



Digitized by Panjab Digital Library : www.panjabdigilib.org

१३ शिवायेपि मंत्रपठेत्तुम्भाम्
१४ मन्त्रादयः सप्तमः पञ्चमः



१ म० २० ॥ १० ॥ १० ॥ १० ॥ १० ॥ १० ॥ १० ॥ १० ॥ १० ॥ १० ॥
 १ अदिअपराअलेखअनिरअकल
 अविषमअपुपडाअदिअपुपडा
 २ घुडगिडिअदिअपुपडाअदिअपुपडा
 ३ लेपचिअदिअपुपडाअदिअपुपडा
 ४ कजिनिअदिअपुपडाअदिअपुपडा
 ५ अदिअपुपडाअदिअपुपडाअदिअपुपडा
 ६ अदिअपुपडाअदिअपुपडाअदिअपुपडा
 ७ अदिअपुपडाअदिअपुपडाअदिअपुपडा

੨ ॥ ਮਾਤੰਗਲਾਈ ॥ ਤੇਕੇਰੇਦਰਸੀ ॥
੩ ॥ ਧਰਮਾਦਰ ॥ ਸਾ ॥ ਪੰਨ ੧੬ ॥
੪ ॥ ਨਰਿਐਰਨਾਇਕੰਦੁਪਧਰਮਾਭਰਮਾ ॥
ਮਤਮੰਗਲੀ ॥ ਪੰਨ ੧੭ ॥
੫ ॥ ਮਤਮੰਗਲੀ ॥ ਪੰਨ ੧੮ ॥
੬ ॥ ਰਯੇਬਟਮਰਿਯੰਅਮਰਿਯੰਬਗ ॥
ਨਰਿਯੰਅਮਰਿਯੰਬਗ ॥ ਪੰਨ ੧੯ ॥
੭ ॥ ਇੰਦੁਰਿਯੰਅਮਰਿਯੰਬਗ ॥
ਬਟਮਾਅਮਰਿਯੰ ॥ ਪੰਨ ੨੦ ॥
੮ ॥ ਬਟਮਾਅਮਰਿਯੰਬਗ ॥
ਪਤਮਾਅਮਰਿਯੰ ॥ ਪੰਨ ੨੧ ॥
੯ ॥ ਪੁਨਿਕਈਦਿਕਰਿਨਬਯੇਬੀਤ ॥
ਬਟਮਾਅਮਰਿਯੰ ॥ ਪੰਨ ੨੨ ॥
੧੦ ॥ ਅਬਯੇਬੀਤਮੈਕਬਾਗੀਨੀ ॥
ਤੁਰੀ ॥ ਪੰਨ ੨੩ ॥
੧੧ ॥ ਜਬਜੀਨਤਪਮਕੇਕੁਮਲਗੋਤ ॥
ਬਟਮਾਅਮਰਿਯੰ ॥ ਪੰਨ ੨੪ ॥
੧੨ ॥ ਦਰੇਪਰਿਯੰਕੀਦਾਗੀਨੀ ॥
ਮੋਖਸਾਇਤੁਰੀ ॥ ਪੰਨ ੨੫ ॥
੧੩ ॥ ਅਬਮੈਗੋਨੀਬਿਸੁਨਅਦਤਾਗ ॥
ਤੁਰੀ ॥ ਪੰਨ ੨੬ ॥
੧੪ ॥ ਕਲਪੁਰਖਕੀਦੇਮੈਕੇਦਿਕਬਿਸ ॥
ਬਟਮਾਅਮਰਿਯੰ ॥ ਪੰਨ ੨੭ ॥
੧੫ ॥ ਜਬਜਬਦਨਦਕਰਤਪਸਾਗ ॥
ਮਤਮੰਗਲੀ ॥ ਪੰਨ ੨੮ ॥
੧੬ ॥ ਸਦਾਮਤਮੰਗਲੀ ॥

੧੭ ਸਤੁਪਨਵੰਤਭਵੇਜਗਲੇਗਾ ॥ ਏ
 ਸੁਤਗਾਅਭਵੇ ॥ ਪਤਿ ੧੮੧
 ੧੮ ਮੁਹਿਬਫੇਰੇਤੰਪੁਤ੍ਰਅਤਲਬ
 ਮਾਮ ਏਕਮਹੰ ॥ ਪਤਿ ੧੮੩
 ੧੯ ਏਰਿਸੇਨੇਨਿਸਰਾਜਾਬਿਚਾਰਾ
 ੨੦ ਰਾਮਾ ਬੀਸਟੀ ॥ ਪਤਿ ੧੮੪
 ੧ ਮਹਾਂਪਦਮਾਅਸੰਕਾਏ ॥
 ੨ ਅਥਮੈਕਤੋਰਾਮਅਵਤਾਰਾਜੈ
 ੩ ਮੈ ॥ ਮਹਾਂ ॥ ਪਤਿ ੧੮੨
 ੪ ਚਿਯੋਸੁਖੰਚਰਸੀਤਾ ॥ ਮਹਾਂ
 ੫ ਬਹੁਪਦਥਪਦਾ ॥ ਪਤਿ ੨੦੭
 ੬ ਇਹਚਿਯਿਮਥਿਥਿਯਕੋਥਨੇ
 ੭ ਸੀਤਰਨਾ ॥ ਪਤਿ ੨੦੮
 ੮ ਰਾਵਨੀਚਮਰੀਚੁੰਕੇਗਿਤੀ
 ੯ ਏਈ ॥ ਮਹਾਂ ॥ ਪਤਿ ੨੦੮
 ੧੦ ਰਪੁਨਾਥਗੀਮਿਹੇਰਿਮਨੀ ॥ ਗਤਿ
 ੧੧ ਇੰਜੀਤਬਧਾ ॥ ਪਤਿ ੨੧੦
 ੧੨ ਪਾਗਰੁਦਿਪਰਸਤਪਠਯੋਦਗ
 ੧੩ ਕਾਗਰੁਦੇਕਪਕੈਦੇਤਰਾਜਾਜਗ
 ੧੪ ਸੀਰਮਾਯਾ ॥ ਪਤਿ ੨੨੮
 ੧੫ ਚਰਪਟਸੈਨਬਟਪਟਭਾਜੇ ॥
 ੧੬ ਲਾਠਿਮਨਬਧਾ ॥ ਪਤਿ ੨੩੦
 ੧੭ ਸੁਨੇਰਾਮਾਏ ॥ ਸਭੈਲੋਕਧਏ
 ੧੮ ਮੀਤ ॥ ਮਹਾਂ ॥ ਪਤਿ ੨੩੧
 ੧੯ ਤਾਜਿਗਯੋਵਲਤ੍ਰਸਕੈਕੈ ॥ ਲਠਿ



੧ ਅਬਚਰੇਰਿਸੁਨਾਅਵਤਾਰਾਜੈ
 ੨ ਨਮੋਜੋਗਜਲੰਧਗੀਪੰਸੁਮਲੀ
 ੩ ਏਕੀਯਾ ॥ ਪਤਿ ੨੪੪
 ੪ ਏਏਪਾਤੁਮਗੀਮਪੈਤੁਸਭੈਸੁ
 ੫ ਪੁਤਨਾਥਧਾ ॥ ਪਤਿ ੨੪੧
 ੬ ਮਤੀਸਕਲਬੁਲਾਇਕੈਨੀ
 ੭ ਨਾਮਕਰਨਬਨਨੀ ॥ ਪਤਿ ੨੪੨
 ੮ ਬੁਸਦੇਵਗਰਗੈਨਿਕਟਿਲੈਕੀ
 ੯ ਏਏ ॥ ਪਤਿ ੨੪੩
 ੧੦ ਬਾਲਕੁਪਧੈਤਰਿਜੀਪਲਨਾ
 ੧੧ ਗੋਪਨਸੰਖੇਲਥੇ ॥ ਪਤਿ ੨੪੪
 ੧੨ ਕਾਥਿਨਾਜਨਗੇਕਲਕੇਬੁਤਾ
 ੧੩ ਖੇਲਨਰੇਮਿਸੁਪੈਤਰਿਜੀਪਲਨੀ
 ੧੪ ਮਤਨਸੁਧਕੈਮਯਾਏ ॥ ਬਿਸੁਪ
 ੧੫ ਏਏ ॥ ਪਤਿ ੨੪੬
 ੧੬ ਸੋਪੀਗਈਅਪਨੇਗਿਤਮੈਤਰੇ
 ੧੭ ਏਏ ॥ ਪਤਿ ੨੪੬

	ਫੇਰੀਤੀਜਸੁਪਾਧਿਪਾਇਨਤਾਕੀ		ਕਪਧਮੇਗਜਦੀਤੁਥਾਨੇਕੀਚ	
੨੦	ਗੰਗਾ ੧੧। ਪਾਤਿ ੨੮: ੧	੨੩	ਕੰਸਧਧਾ। ਪਾਤਿ ੨੮: ੧	
	ਨਾਗਾਬੇਦਾਕੁਕੈਗਰੁਪੁਜਾਯਾ		ਗਜਸੁਤਾਦਖਮਾਨੇਮਨੇਗਜੇਪਾਮ	
੧੧	੬੫੨੨। ਪਾਤਿ ੩੦: ੩੩	੨੪	ਗਾਗਪਾਤੀਗੰਗਾਏਕੋਸੀਯੋਜੀਪਾਦ	
	ਕੈਕੀਤਾਇਨਸੀਰੁਸਨਕੈਜਮੁਨਾਏ		ਉਤਤੋਇਤਗੁਗਨੇਕੀਭੀਦਮਇਤ	
੧੨	ਗੰਗਾਪਾਤਿ ੩੦: ੩੬	੨੫	ਗਜਥੀਸਨਕੈਦੇਤੁਥਾ। ਪਾਤਿ ੨੮: ੧	
	ਏਸੀਤਾਤਮੇਜਕੀਨੇਦੇਸਥਿ		ਮਤਪੋਰਿਤਤੋਗਿਲੈਅਪਨੇਗਿਪ	
੧੩	ਮੇਧਾਧਾਦਰਦਾਬੁਜਾਜੀਧਾ। ੨੮	੨੬	ਸੀਧਾਪੈਧਾਧੇਦੇਸਥਿ। ਪਾਤਿ ੨੮: ੧	
	ਦੇਵਕਗਏਬਨਮੈਤਿਜੀਮਧਦ		ਅਇਸੁਪਾਇਪਿਤਾਤੋਦੋਊਧਨਸੀ	
੧੪	ਸੀਧਾਪਾਤਿ ੩੦: ੩੬	੨੭	ਏਵਗੁਗਨੇਕੀਭੀਦਮਇਤ। ਪਾਤਿ ੩੦: ੩	
	ਨਿਸਏਕੁਤਾਅਸਿਨੇਤਿਤਾਤਚ		ਸੇਵਤੀਇਤਿਤਕੀਧਿਜਾਬਾ	
੧੫	ਚੀਤੀਜਾਕੀਧਾ। ਪਾਤਿ ੨੮: ੧	੨੮	ਦੇਵਕਾਧੇਮੈਧਪੁਨਕੇਗਾਪਾਤਿ ੨੦: ੩	
	ਜਬਅਈਤੋਕਤਿਕੀਰੁਨਿਸੀਨ		ਅਪਦਊਪਦਲੈਅਪਨੇਸੰਗਏਕ	
੧੬	ਧਿਪਧਾਮਾਦੇਧਧਾ। ਪਾਤਿ ੨੮: ੧	੨੯	ਪਦੁਕੈਧਾਮਾਦਤੁਥਾ। ਪਾਤਿ ੨੦: ੩	
	ਭੋਜਨਕੈਜਸੁਪਾਧਿਤੋਰਦਿਗਤਿ		ਏਮੁਖਮਾਨੇਕੈਅਤਿਧੀਅਕੁਰ	
੧੭	ਧਿਪਧਾਮਾਦੇਧਧਾ। ਪਾਤਿ ੨੮: ੧	੩੦	ਕਾਜਮਾਨੇਕੈਧਾ। ਪਾਤਿ ੨੮: ੧	
	ਜੁਪਥਭੋਕਰਿਕੇਤਿਤਨੇਸੰਗਸੇਭਗ		ਏਤੋਚਚਾਜਦਬੀਭਕਹਿਯੋਹਮਕੈ	
੧੮	ਸੰਗਿਧਾਮਾਦੇਧਧਾ। ਪਾਤਿ ੨੮: ੧	੩੧	ਅਕੁਰਿਕੈਧਾਮਾਦੇਧਧਾ। ਪਾਤਿ ੨੮: ੧	
	ਤਬਨਾਦਰਦਿਧਾਯੋਨਿਕਦਿਭਟ		ਸੀਜਤੁਬੀਭਕਹਿਯੋਨਿਕੈਭਰ	
੧੯	ਧਿਪਧਾਮਾਦੇਧਧਾ। ਪਾਤਿ ੨੮: ੧	੩੨	ਜਤਾਧਿਧਾਮਾਦੇਧਧਾ। ਪਾਤਿ ੨੮: ੧	
	ਧਿਪਕੈਰੇਮਾਧਿਧਾਏਚੰਧੀਅਕੁਗਕੇ		ਇਤੋਅਕੁਗਕੀਧਿਤਿਧੀਊਤਕੈ	
੨੦	ਅਕੁਰਿਕੈਧਾਮਾਦੇਧਧਾ। ਪਾਤਿ ੨੮: ੧	੩੩	ਨਾਸੰਧਾਮਾਦੇਧਧਾ। ਪਾਤਿ ੩੦: ੩	
	ਜਬਗਾਕੁਕੈਸੰਗਿਧਿਧੀਮੁਨਪੈਧਾ		ਜੋਲਗਿਭੋਰਨਾਦਤੋਬਤਬਤੀ	
੨੧	ਸੰਗਿਧਾਮਾਦੇਧਧਾ। ਪਾਤਿ ੨੮: ੧	੩੪	ਸੰਧਾਮਾਦੇਧਧਾ। ਪਾਤਿ ੨੮: ੧	
	ਕਪਧਮੇਗਜਦੀਤੁਥਾਨੇਕੀਚ		ਸੁਨਤਜੀਤੁਥਾਨੇਕੀਚ	
੨੨	ਕੁਤਾਮਾਦੇਧਧਾ। ਪਾਤਿ ੨੮: ੧	੩੫	ਅਕੁਰਿਕੈਧਾਮਾਦੇਧਧਾ। ਪਾਤਿ ੨੮: ੧	

ਸੇਵਤੰਗਿਹਿਤੰਚਿਤਕਾਸ਼ਿਜੀ

१ वागमरातोपिनमंदश्रापुडि ४२१

ਏਕਸਮੈਤਮਕੋ ਸੁਨਓ ਧਵਕੀਜਨ

Б. В. Гусев



1953 5 18

8. 11th Nov 1944

[illegible]

॥ श्रीगणेशाय नमः ॥

॥ श्रीगणेशाय नमः ॥ ४-३०

ॐ नमो भगवते वासुदेवाय

३५५५/५५५५ ५५ ५५५

॥ श्रीगणेशाय नमः ॥

1890
 1891
 1892
 1893
 1894
 1895
 1896
 1897
 1898
 1899
 1900
 1901
 1902
 1903
 1904
 1905
 1906
 1907
 1908
 1909
 1910
 1911
 1912
 1913
 1914
 1915
 1916
 1917
 1918
 1919
 1920
 1921
 1922
 1923
 1924
 1925
 1926
 1927
 1928
 1929
 1930
 1931
 1932
 1933
 1934
 1935
 1936
 1937
 1938
 1939
 1940
 1941
 1942
 1943
 1944
 1945
 1946
 1947
 1948
 1949
 1950
 1951
 1952
 1953
 1954
 1955
 1956
 1957
 1958
 1959
 1960
 1961
 1962
 1963
 1964
 1965
 1966
 1967
 1968
 1969
 1970
 1971
 1972
 1973
 1974
 1975
 1976
 1977
 1978
 1979
 1980
 1981
 1982
 1983
 1984
 1985
 1986
 1987
 1988
 1989
 1990
 1991
 1992
 1993
 1994
 1995
 1996
 1997
 1998
 1999
 2000
 2001
 2002
 2003
 2004
 2005
 2006
 2007
 2008
 2009
 2010
 2011
 2012
 2013
 2014
 2015
 2016
 2017
 2018
 2019
 2020
 2021
 2022
 2023
 2024
 2025
 2026
 2027
 2028
 2029
 2030
 2031
 2032
 2033
 2034
 2035
 2036
 2037
 2038
 2039
 2040
 2041
 2042
 2043
 2044
 2045
 2046
 2047
 2048
 2049
 2050
 2051
 2052
 2053
 2054
 2055
 2056
 2057
 2058
 2059
 2060
 2061
 2062
 2063
 2064
 2065
 2066
 2067
 2068
 2069
 2070
 2071
 2072
 2073
 2074
 2075
 2076
 2077
 2078
 2079
 2080
 2081
 2082
 2083
 2084
 2085
 2086
 2087
 2088
 2089
 2090
 2091
 2092
 2093
 2094
 2095
 2096
 2097
 2098
 2099
 2100
 2101
 2102
 2103
 2104
 2105
 2106
 2107
 2108
 2109
 2110
 2111
 2112
 2113
 2114
 2115
 2116
 2117
 2118
 2119
 2120
 2121
 2122
 2123
 2124
 2125
 2126
 2127
 2128
 2129
 2130
 2131
 2132
 2133
 2134
 2135
 2136
 2137
 2138
 2139
 2140
 2141
 2142
 2143
 2144
 2145
 2146
 2147
 2148
 2149
 2150
 2151
 2152
 2153
 2154
 2155
 2156
 2157
 2158
 2159
 2160
 2161
 2162
 2163
 2164
 2165
 2166
 2167
 2168
 2169
 2170
 2171
 2172
 2173
 2174
 2175
 2176
 2177
 2178
 2179
 2180
 2181
 2182
 2183
 2184
 2185
 2186
 2187
 2188
 2189
 2190
 2191
 2192
 2193
 2194
 2195
 2196
 2197
 2198
 2199
 2200
 2201
 2202
 2203
 2204
 2205
 2206
 2207
 2208
 2209
 2210
 2211
 2212
 2213
 2214
 2215
 2216
 2217
 2218
 2219
 2220
 2221
 2222
 2223
 2224
 2225
 2226
 2227
 2228
 2229
 2230
 2231
 2232
 2233
 2234
 2235
 2236
 2237
 2238
 2239
 2240
 2241
 2242
 2243
 2244
 2245
 2246
 2247
 2248
 2249
 2250
 2251
 2252
 2253
 2254
 2255
 2256
 2257
 2258
 2259
 2260
 2261
 2262
 2263
 2264
 2265
 2266
 2267
 2268
 2269
 2270
 2271
 2272
 2273
 2274
 2275
 2276
 2277
 2278
 2279
 2280
 2281
 2282
 2283
 2284
 2285
 2286
 2287
 2288
 2289
 2290
 2291
 2292
 2293
 2294
 2295
 2296
 2297
 2298
 2299
 2300
 2301
 2302
 2303
 2304
 2305
 2306
 2307
 2308
 2309
 2310
 2311
 2312
 2313
 2314
 2315
 2316
 2317
 2318
 2319
 2320
 2321
 2322
 2323
 2324
 2325
 2326
 2327
 2328
 2329
 2330
 2331
 2332
 2333
 2334
 2335
 2336
 2337
 2338
 2339
 2340
 2341
 2342
 2343
 2344

732, 733, 734, 735, 736, 737, 738, 739, 740, 741, 742, 743, 744, 745, 746, 747, 748, 749, 750, 751, 752, 753, 754, 755, 756, 757, 758, 759, 760, 761, 762, 763, 764, 765, 766, 767, 768, 769, 770, 771, 772, 773, 774, 775, 776, 777, 778, 779, 780, 781, 782, 783, 784, 785, 786, 787, 788, 789, 790, 791, 792, 793, 794, 795, 796, 797, 798, 799, 800, 801, 802, 803, 804, 805, 806, 807, 808, 809, 810, 811, 812, 813, 814, 815, 816, 817, 818, 819, 820, 821, 822, 823, 824, 825, 826, 827, 828, 829, 830, 831, 832, 833, 834, 835, 836, 837, 838, 839, 840, 841, 842, 843, 844, 845, 846, 847, 848, 849, 850, 851, 852, 853, 854, 855, 856, 857, 858, 859, 860, 861, 862, 863, 864, 865, 866, 867, 868, 869, 870, 871, 872, 873, 874, 875, 876, 877, 878, 879, 880, 881, 882, 883, 884, 885, 886, 887, 888, 889, 890, 891, 892, 893, 894, 895, 896, 897, 898, 899, 900, 901, 902, 903, 904, 905, 906, 907, 908, 909, 910, 911, 912, 913, 914, 915, 916, 917, 918, 919, 920, 921, 922, 923, 924, 925, 926, 927, 928, 929, 930, 931, 932, 933, 934, 935, 936, 937, 938, 939, 940, 941, 942, 943, 944, 945, 946, 947, 948, 949, 950, 951, 952, 953, 954, 955, 956, 957, 958, 959, 960, 961, 962, 963, 964, 965, 966, 967, 968, 969, 970, 971, 972, 973, 974, 975, 976, 977, 978, 979, 980, 981, 982, 983, 984, 985, 986, 987, 988, 989, 990, 991, 992, 993, 994, 995, 996, 997, 998, 999, 1000, 1001, 1002, 1003, 1004, 1005, 1006, 1007, 1008, 1009, 1010, 1011, 1012, 1013, 1014, 1015, 1016, 1017, 1018, 1019, 1020, 1021, 1022, 1023, 1024, 1025, 1026, 1027, 1028, 1029, 1030, 1031, 1032, 1033, 1034, 1035, 1036, 1037, 1038, 1039, 1040, 1041, 1042, 1043, 1044, 1045, 1046, 1047, 1048, 1049, 1050, 1051, 1052, 1053, 1054, 1055, 1056, 1057, 1058, 1059, 1060, 1061, 1062, 1063, 1064, 1065, 1066, 1067, 1068, 1069, 1070, 1071, 1072, 1073, 1074, 1075, 1076, 1077, 1078, 1079, 1080, 1081, 1082, 1083, 1084, 1085, 1086, 1087, 1088, 1089, 1090, 1091, 1092, 1093, 1094, 1095, 1096, 1097, 1098, 1099, 1100, 1101, 1102, 1103, 1104, 1105, 1106, 1107, 1108, 1109, 1110, 1111, 1112, 1113, 1114, 1115, 1116, 1117, 1118, 1119, 1120, 1121, 1122, 1123, 1124, 1125, 1126, 1127, 1128, 1129, 1130, 1131, 1132, 1133, 1134, 1135, 1136, 1137, 1138, 1139, 1140, 1141, 1142, 1143, 1144, 1145, 1146, 1147, 1148, 1149, 1150, 1151, 1152, 1153, 1154, 1155, 1156, 1157, 1158, 1159, 1160, 1161, 1162, 1163, 1164, 1165, 1166, 1167, 1168, 1169, 1170, 1171, 1172, 1173, 1174, 1175, 1176, 1177, 1178, 1179, 1180, 1181, 1182, 1183, 1184, 1185, 1186, 1187, 1188, 1189, 1190, 1191, 1192, 1193, 1194, 1195, 1196, 1197, 1198, 1199, 1200, 1201, 1202, 1203, 1204, 1205, 1206, 1207, 1208, 1209, 1210, 1211, 1212, 1213, 1214, 1215, 1216, 1217, 1218, 1219, 1220, 1221, 1222, 1223, 1224, 1225, 1226, 1227, 1228, 1229, 1230, 1231, 1232, 1233, 1234, 1235, 1236, 1237, 1238, 1239, 1240, 1241, 1242, 1243, 1244, 1245, 1246, 1247, 1248, 1249, 1250, 1251, 1252, 1253, 1254, 1255, 1256, 1257, 1258, 1259, 1260, 1261, 1262, 1263, 1264, 1265, 1266, 1267, 1268, 1269, 1270, 1271, 1272, 1273, 1274, 1275, 1276, 1277, 1278, 1279, 1280, 1281, 1282, 1283, 1284, 1285, 1286, 1287, 1288, 1289, 1290, 1291, 1292, 1293, 1294, 1295, 1296, 1297, 1298, 1299, 1300, 1301, 1302, 1303, 1304, 1305, 1306, 1307, 1308, 1309, 1310, 1311, 1312, 1313, 1314, 1315, 1316, 1317, 1318, 1319, 1320, 1321, 1322, 1323, 1324, 1325, 1326, 1327, 1328, 1329, 1330, 1331, 1332, 1333, 1334, 1335, 1336, 1337, 1338, 1339, 1340, 1341, 1342, 1343, 1344, 1345, 1346, 1347, 1348, 1349, 1350, 1351, 1352, 1353, 1354, 1355, 1356, 1357, 1358, 1359, 1360, 1361, 1362, 1363, 1364, 1365, 1366, 1367, 1368, 1369, 1370, 1371, 1372, 1373, 1374, 1375, 1376, 1377, 1378, 1379, 1380, 1381, 1382, 1383, 1384, 1385, 1386, 1387, 1388, 1389, 1390, 1391, 1392, 1393, 1394, 1395, 1396, 1397, 1398, 1399, 1400, 1401, 1402, 1403, 1404, 1405, 1406, 1407, 1408, 1409, 1410, 1411, 1412, 1413, 1414, 1415, 1416, 1417, 1418, 1419, 1420, 1421, 1422, 1423, 1424, 1425, 1426, 1427, 1428, 1429, 1430, 1431, 1432, 1433, 1434, 1435, 1436, 1437, 1438, 1439, 1440, 1441, 1442, 1443, 1444, 1445, 1446, 1447, 1448, 1449, 1450, 1451, 1452, 1453, 1454, 1455, 1456, 1457, 1458,

ਸ੍ਰੀ ਭਗਵੰਤ ਸਾਹਿਬਾਨ ਅੰਦਰ ਬੰਨ੍ਹੇ ਜ.



... ..

1944-1945

अथ भैरवो जेगल ललाट लौ

(continued)

ਪੰਨਾ ੧੦੫

ਅਬਕੋਤੋ ਸੁਪਮਤਿਕਰਿਕੋਕੋ

ਪਛਮਾਦਸਾਜੀਤਾ ਪਾਤ ੫੩੦

ਗਨੇਖੇਸੰਭੇਸਾਚਤੁਕਰਾਦੇਸ

ਦੋਨੋਰਮਜੀਤਾਪਾਤੋ ੫੫੦

ਜੀਤਿਸਰਬਪਛਿਮਦਿਸਾਰਛਿਨ

ਪੁਗਰਾਦਸਾਜੀਤਾ ਪਾਤਿ ੫੫੦

ਪੱਛਮਤਿਜੀਤਿਰਛਿਨਉਜਾਗਾ

ਪੁਗਰਾਦਸਾਜੀਤਾ ਪਾਤਿ ੫੫੧

ਇੰਡਤਿਪੁਗਰਾਦਸਾਜੀਤਾ



ਪੁਗਰਾਦਸਾਜੀਤਾ ਪਾਤਿ ੫੫੫

ਇੰਡਤਿਕੋਤਿਤਿਨਾਸਾਕਿਤਸਾਤੋ



ਪੁਗਰਾਦਸਾਜੀਤਾ ਪਾਤਿ ੫੫੫

ਚਾਲਮੀਕਪਾਤਿਤਾ ਪਾਤਿ ੫੫੫

ਸਤਿਜਗਾਏਤਿਉਪਰਾਜਾਸਬਨ

ਨਾਮਪੁਰਾਤਾ ਪਾਤਿ ੫੫੬

ਸੁਪਰਿਆਦਤਾਗੋਕੀਬਿਚਰੁਦਾ

ਸਕੁਲੀਏਸੇਜਾ ਪਾਤਿ ੫੬੦

ਪੁਨਿਧਰਾਤੀਸਹਿਤਿਭੀਤਿਰਪਾ

ਕਾਦੇਸਰੋਧਾ ਪਾਤਿ ੫੬੦

ਮਿਲਿਰੀਨਰਦਤਾਅਗੇਸੇਵਾ

ਪਿਸਪਪਾਤਿਤਾ ਪਾਤਿ ੫੬੦

ਤੈਤਾਬਿਤੀਤੁਗਰਾਦਪਰਮਾਨਾ

ਪਸੁਮਤਿਖਸਮੁਆਪਾਤਿ ੫੭੦

ਜੁਗਿਆਗਿਲੋਇਤਿਛਿਮਾਸਾ

ਕਾਠਿਰਾਸਾਸਪਤਮੋਪਾਤਿ ੫੭੦

ਇੰਡਤੁਮਥੇਰਨਿਧਨਾਦਸ



ਪੁਗਰਾਦਸਾਜੀਤਾ ਪਾਤਿ ੫੭੦

ਰਤਾਪੁਸਮਤਿਕਰਿਕੋਕੋ

ਅਕਲਪੁਸਪਪਾਤਿਤਾ ਪਾਤਿ ੫੭੦

ਅਬਕੋਤੋਤੁਸਾਗਾਜੇਪੁਗਰਾਦ

ਮਨਾਦੁਜਥਾ ਪਾਤਿ ੫੭੦

ਪਸੁਮਤਿਪਵਿਤੁਮਨਿਮਨਜੇਗ

ਮਕਰੇਕਾਭੀਤਾ ਪਾਤਿ ੫੮੧

ਜਥੈਵੈਸਕੀਰੋਗੁਰਦੋਦੇਵੀ

ਥਕਾਦੋਥਗਾ ਪਾਤਿ ੫੮੧

ਜਥੈਰੰਤੁਗਰਾਗਿਸਿਸਾਗਾ

ਪਸੁਮਤਿਪਵਿਤੁਮਨਿਮਨਜੇਗ

ਪਾਤਿ ੫੮੧

ਦੇਖਦੇਕਬਿਤੁਲਤੁਅਗੇਧਿਮ

ਪਿਜਾਗਾਖਸੁਮਗਾਪਾਤਿ ੫੮੨

ਅਗੇਚਲਾਗਜਸਨਿਸਾਸਾਇਕ

ਮਾਛੀਸਪਪਾਤਿਤਾ ਪਾਤਿ ੫੮੨

ਅਗੇਚਲਾਗਜਸਨਿਸਾਸਾਮ

ਭਗਤਾ ਅਸਥਾਨਾ ਪਤ ੫੮

੮ ਭਗਤ ਅਗਸੈਨਾਸਾਨਾ

ਭਗਤਾ ਅਗਸੈਨਾਸਾਨਾ ਪਤ ੫੮੨

੯ ਅਗੇਚਲਾਜੇਗਜਟਧਾਗੀਲਾ

ਭਗਤਾ ਅਗੇਚਲਾਜੇਗਜਟਧਾਗੀਲਾ ਪਤ ੫੮੩

੧੦ ਚਲਾਮੁਨੀਤਜਿਪਹਤਹਿਆਸਾ

ਭਗਤਾ ਚਲਾਮੁਨੀਤਜਿਪਹਤਹਿਆਸਾ ਪਤ ੫੮੪

੧੧ ਅਗੇਚੋਰੇਵਤਚਲਾਸਾ

ਭਗਤਾ ਅਗੇਚੋਰੇਵਤਚਲਾਸਾ ਪਤ ੫੮੫

੧੨ ਚਲਾਚੋਰੇਵਤਚਲਾਸਾ

ਭਗਤਾ ਚਲਾਚੋਰੇਵਤਚਲਾਸਾ ਪਤ ੫੮੬

੧੩ ਤਬਚੋਰੇਵਤਚਲਾਸਾ

ਭਗਤਾ ਤਬਚੋਰੇਵਤਚਲਾਸਾ ਪਤ ੫੮੭

੧੪ ਚਲਾਚੋਰੇਵਤਚਲਾਸਾ

ਭਗਤਾ ਚਲਾਚੋਰੇਵਤਚਲਾਸਾ ਪਤ ੫੮੮

੧੫ ਕਹਿਚੋਰੇਵਤਚਲਾਸਾ

ਭਗਤਾ ਕਹਿਚੋਰੇਵਤਚਲਾਸਾ ਪਤ ੫੮੯

੧੬ ਮੁਖਬਿਤੁਤਗਵੇਚੇਸਥਾਨਾ

ਭਗਤਾ ਮੁਖਬਿਤੁਤਗਵੇਚੇਸਥਾਨਾ ਪਤ ੫੯੦

੧੭ ਕਹਿਚੋਰੇਵਤਚਲਾਸਾ



੫੯੦

੧ ਮੇਨਾਬਪੁਰੇਸਾਸੇਪਕਤਮੀ



1	ਤੁਹੀਖਰਗਪਰਤਰੇਬਾਦਵਰੀ	੨੨	ਭਯੋਪ੍ਰਤਸਭਹੀਜਨਜਾਗੋਅ
੧	ਚਿਤਵਤੀਨਗਰੀਚਿਖੈਚਿਤ੍ਰਸਿੰਘ	੨੩	ਦੀਨੋਬੁਤਗਿਪਠਾਇਬੰਦਸਾਲ
੨	ਬੰਦਸਾਲਕੋਰੂਪਤਬਨਿਜਸੁਤ	੨੪	ਗੰਗਜਮਨਭੀਤਰਬਸੈਦੇਵਸ
੩	ਬੰਦਿਸਾਲਨਿਪੁਤਪਠਾਯੋਭ	੨੫	ਕਥਾਸੁਨਉਚਨਿਕਰੀਸਨਿਨਿਪ
੪	ਬੰਦਿਸਾਲਕੋਰੂਪਤਬਨਿਜਸੁਤ	੨੬	ਕੰਕਨਾਮਦਿਜਬਗਇਕੁਸੁਨਾ
੫	ਬੰਦਿਸਾਲਕੋਰੂਪਤਬਨਿਜਸੁਤ	੨੭	ਅਨਤਕਥਾਮੰਤੀਇਕਕਯੀ
੬	ਸਤਨਾਨਾਬਾਰਮੈਏਕਮੁਗਲ	੨੮	ਬੰਦਸਾਲਕੋਮਾਂਨਿਪਬਗਦੇ
੭	ਸਤਨਾਨਕਬਗਬਾਰਮੈਤ੍ਰਿਆ	੨੯	ਚਿਤ੍ਰਸਿੰਘਮੰਤੀਨਸੋਕਯੀ
੮	ਸਤਨਾਲੋਗਥੈਤਤਇਕਬੁਤ	੩੦	ਬੁਤਗਿਭਵਐਸੇਕਯਾਬੋਹਸਿ
੯	ਤਵਨਲੋਤਿਆਹਿਸਾਤਤਿਆਮੀ	੩੧	ਸੁਨਹੁਨਿਪਤਿਇਕਕਥਾਸੁਨੀ
੧੦	ਬੁਤਗਿਭੀਤ੍ਰਬਗਇਸੋਕੇਰਕ	੩੨	ਉਤਰਦੇਸਗਭਇਕਕਥਾਐ
੧੧	ਬਿੰਦੁਬਨਥਿਖਭਾਨਕੀਸਤ	੩੩	ਸੁਨਹੁਨਿਪਤਿਇਕਕਥਾਉਚਰਿ
੧੨	ਬੁਤਗਿਸਮੰਤੀਗਇਸੋਕਥਾਉਚ	੩੪	ਨਗਚਰਿਤ੍ਰਨਿਪਨਿਕਟਉਚਰੀ
੧੩	ਬੁਤਗਿਸਮੰਤੀਗਵੇਸੋਕਥਾਉਚ	੩੫	ਸਨੋਗਇਇਕਕਥਾਪ੍ਰਕਾਸੀ
੧੪	ਕਥਾਚਤੁਰਸਮੰਤੀਬਗਨਿਪ	੩੬	ਨਗਚਰਿਤ੍ਰਨਿਪਨੇਨਿਕਾਟਮੰਤੀ
੧੫	ਤੀਗਸਤੋਰੁਵਕੋਰੋਤੋਗਤਗਇ	੩੭	ਬੁਤਗਿਸਮੰਤੀਕਥਾਉਚਰੀਏ
੧੬	ਬੰਦਸਾਲਨਿਪਸਤਰੇਦਿਯੋਪ	੩੮	ਐਨਿਭਈਤਸਕਰਉਠਿਪਯੋ
੧੭	ਕਥਾਸੋਤ੍ਰੀਗਮਕਥਾਉਚਰੀ	੩੯	ਏਕਜਾਟਨੀਗਲਚਸੋਧਾਮਕਲ
੧੮	ਬੰਦਸਾਲਨਿਪਸਤਰੇਪਠਾਯੋ	੪੦	ਸਾਹਜਹੀਪਰਮੈਤਤੀਇਕਪੁਟ
੧੯	ਬੁਤਗਿਬੰਦਗਿਹਮਝਨਿਪਪੁਤ	੪੧	ਏਕਪੀਰਮੁਲਾਤਾਨਮੈਸਤਬਨਿ
੨੦	ਰੂਪਬੰਦਗਿਹਨਿਜਸੁਤਹਿਗਹਿ	੪੨	ਕਾਜਕਛੁਮੀਦਕੇਪੁਰਬਗਯੋ
੨੧	ਸੁਨਤਰੇਗੇਕਥਾਨਸਵਨਓਲੋ	੪੩	ਬਨਿਯੀਏਕਉਤ੍ਰੇਭੋਗਤੀ
		੪੪	ਏਕਜਾਟਦਿਲੀਮਹਿਰਹੀਨੋਨੋ
		੪੫	ਕਾਜੀਇਕਕਸਮੀਗਮੈਤਾਕੀਇ
		੪੬	ਕਥਾਏਕਸਵਨਨਹਮਸੁਨੀ
		੪੭	ਜਹੀਗੀਰਪਤਿਸਤਕੋਭੇਗਮੁਨਰਜ
		੪੮	ਅਨੰਦਪੁਰਨਇਕਇਕਰਹਾ

੪੪	ਗੁਰੀਏਰਬੰਡੇਰਹੈਪੁਤਪਮੰਜ	੭੨	ਚੰਦ੍ਰਪੁਰੀਗੀਤਾਤੋਚੰਦ੍ਰਸੈਨਇ
੫੦	ਮਹਾਵਰਣਿਕਸਾਤਕਹਾਵੈ	੭੭	ਏਕਤਖਾਨੁਪਿਜੈਨਮੈਂਬਿਚਿਚਮ
੫੧	ਉਤਰਦੇਸਨਿਪਤਿਏਕਰੁਤਾ	੭੮	ਬਨਿਕਏਕਬਨਾਮਾਬਿਸਨਦੇ
੫੨	ਗੁਰੀਏਕਠਵਰਣਿਕਰਹੈ	੭੯	ਬਿੰਦੂਬਨਾਗੁਰਨਦਕਕਾਨਲਯੇ
੫੩	ਮੰਤ੍ਰੀਕਥਾਸਤਾਇਸੀਦਤਿਯਕ	੮੦	ਨਗਰਸਿਰੇਮਨਿਕੋਤੋਸੀਮਰ
੫੪	ਉਤਰਦੇਸਗਵਣਿਕਰਹੈਸਰ	੮੧	ਜਠੰਗੀਰਆਇਲਮਰਿਗਯੋ
੫੫	ਚੰਦ੍ਰਦੇਵਕੇਸਮੈਚੰਦ੍ਰਸੈਨਇ	੮੨	ਗਜੰਗੀਕੇਦੇਸਮੈਰਾਜਪੁਰੇਏਕ
੫੬	ਬੰਗਦੇਸਚੰਗੇਸੁਰਗਜਾਸਤ	੮੩	ਮਹਾਰਸਵਕੇਦੇਸਮੈਮਹਾਰਸਦ
੫੭	ਕਾਸਮੀਕੇਸਤਰਮੈਚੰਗੀਜੈਨ	੮੪	ਉਰੀਚੰਗੀਚੰਦ੍ਰਸਵਰਜਾਜਕੀ
੫੮	ਸਤਰਨਿਕੋਦਰਬਨਿਯੋਰਹੈ	੮੫	ਰਾਮਗੋਕੇਦੇਸਮੈਇੰਦ੍ਰਸਿੰਘਥੇ
੫੯	ਰਾਜਗਠਬੰਧੋਕੇਜੋਕੇਪੁਬਲਪੁ	੮੬	ਰਾਜਏਕਕੁਟੰਤਕੇਚੰਦ੍ਰਸਿੰਘਤਿ
੬੦	ਬਨਿਯੋਗੁਥੀਏਕੇਮਾਤੀਘਰ	੮੭	ਇੰਦ੍ਰਦੰਤਰਾਜੁਤੋਗੋਬਨਗਰਮੈ
੬੧	ਮਤਾਸਿੰਘਕੇਘਰਚਿਥੈਤਸਕਰ	੮੮	ਮੰਝਾਦੇਸਜਾਣਇਕਹੈਕਾਜ
੬੨	ਪੁਬਲਸਿੰਘਚੰਛਨਕੇਨਿਪਬਰ	੮੯	ਸਤਰਇਟਵਮੈਚੰਤਨਨਮਸ
੬੩	ਮੈਗਲਸਿੰਘਰਵਣਿਕਰਹੈ	੯੦	ਗੋਬਿੰਦਚੰਦਨਰੇਸਕੇਮਾਧਵਨਲ
੬੪	ਰਣਿਕਰਠਮੋਤਬਰਹੈਮਿਤ੍ਰਸਿੰ	੯੧	ਚੰਛਨਦੇਸਬਿਚਛਨਨਾਗੀਜੇਗੀ
੬੫	ਦਰਿਤਏਕਦੀਰਕੀਰੁਪਸਰ	੯੨	ਚਲੋਜਲਾਹੇਸੁਹੇਓਤਿਜਕਰ
੬੬	ਚੰਛਨਦੇਸਬਿਚੰਛਨਨਾਗੀਜੇ	੯੩	ਚੰਦਨੁਕੇਦੇਸਮੈਪੁਗਟਚੰਦਪੁ
੬੭	ਸਾਹਏਕਗਜਰਾਤੋਕੇਤਾਕੇਗਿਰ	੯੪	ਦੁਰਿਤਏਕਜਟਓਪਜਾਈਮਗ
੬੮	ਚਪਲਸਿੰਘਰਾਜਾਬਡੇਰਜਕ	੯੫	ਮਗਜੈਹੰਡੇਕੇਬਿਥੇਏਕਪਰਾਨੀ
੬੯	ਏਕਲੋਹੇਸੁਨਰਹੈਅਤਿਤ	੯੬	ਮਿਲਾਲਕੋਟਕੇਦੇਸਮੈਸਾਲਚਰਨ
੭੦	ਨਗਰਪਵਟਾਬਰਜਮੈਸਰਮੈ	੯੭	ਚੰਦ੍ਰਗਾਸਰਿਤਨਿਕਟਰਾਝਨਾ
੭੧	ਰਾਜਏਕਪਰਾਹੋਕੇਚੰਤਨਾਥ	੯੮	ਪੋਰੇਵਰਨਾਏਕਰਹੈਗੁਰਕਲਾ
੭੨	ਬਜਵੇਰਬਨਿਯੋਰਹੈਕਵਲਾ	੯੯	ਰੋਪਰਾਵਰਪੇਸੁਰਕੋਗਾਰਪੁਕ
੭੩	ਚੋਰਏਕਚਤੋਰਹੈਬੈਰਮਤਕੇ	੧੦੦	ਰਵੀਤੀਗਣਾਇਕਰਹੈਮੇਰੀਦ
੭੪	ਮੁਗਲਏਕਗਜਰੀਹੋਬਖਤਿ	੧੦੧	ਅਵਪੁਰੀਤੀਤਰਬਸੈਅਜਸੁਤ
੭੫	ਪੁਨਿਮੰਤ੍ਰੀਮੈਸੇਰਹਿਰੇਸੁਨਿਯੋ	੧੦੨	ਅਸਟਨਦੀਜਿਤਰਾਮਿਲਿਗਈ

੧੦੩	ਇਕ ਅਖਲਾਹੀ ਜਾਟ ਕੀਤ ਸਕਰੇ ਸੇ	੧੩੦	ਪਰਬਤ ਸਹਾਜਾ ਇਕ ਗੋਰਾ ਚੰਦ੍ਰਬ
੧੦੪	ਅਲਾਮ ਦੀ ਚਕੇ ਸੁਤ ਇਕ ਗੋਰਾ ਬਲ	੧੩੧	ਏਕਪਲਾ ਓਦੇ ਸਸੁਨੀ ਜੈ ਮੰਗਲ
੧੦੫	ਚਾਗਿ ਖਾਮੀ ਲਿਖਤ ਕਰਾਈ ੧੦੫	੧੩੨	ਹੁਗਲੀ ਬੰਦ ਕੇ ਹੁਤੋਂ ਮਤ ਸਿੰਘ
੧੦੬	ਜੋ ਪਨ ਦੇਵ ਜਾਟ ਇਕ ਗੋਰਾ ਮੰ ਕੁੰ	੧੩੩	ਸਬਕਾ ਸਿੰਘ ਜਾਟ ਇਕ ਬਗੀਚਾ
੧੦੭	ਏਕ ਦੇਵ ਸਸੀ ਕਪਿਲ ਮਨਿ ਏਕ	੧੩੪	ਦੁਹਿ ਜਾ ਸਾਹਿਬ ਗੋਰੀ ਤੇ ਕੇਰੂਪ
੧੦੮	ਅਤ ਚਲਿਖਾ ਜੀਤ ਭੀਤ ਹੋਇ	੧੩੫	ਧਰਮ ਦੇ ਤੁਕਰ ਦੇ ਤੁਕਰ ਬਚਿਤ
੧੦੯	ਪੁਰਬ ਦੇ ਸਕੇ ਏ ਸੁਰ ਪੇ ਸੁਰ ਜਤਨ	੧੩੬	ਮਛਲੀ ਬੰਦ ਕੇ ਹੁਤੋਂ ਦੁਪਦੇਵ
੧੧੦	ਦੁਗਜਨ ਸਿੰਘ ਗਵ ਇਕ ਬਗੀਚਾ	੧੩੭	ਅਬਾਦ ਤੀਰ ਚੰਦ੍ਰ ਗੋਰੀ ਮੁਰਗ
੧੧੧	ਸੁਰ ਸੈਨਾ ਜਾਤ ਤੇ ਸਮਰਕੰਦ ਕੇ	੧੩੮	ਮਾਨੇ ਸਗੋਰੀ ਅਤਿ ਹੋ ਸੁਸੋਰੀ
੧੧੨	ਚਿਸਨਾ ਸਿੰਘ ਜਾਟ ਬੰਦੇ ਗਸਮੇ	੧੩੯	ਹਜ਼ੀਰੀ ਬੰਦ ਕੇ ਹੁਤੋਂ ਬਾਨੀ ਗਇ
੧੧੩	ਏਕ ਮਹਾਬਨ ਦੀ ਚਬ ਮੇ ਮਨਿ ਸਿ	੧੪੦	ਭਾਮਾਂ ਗਵਰਾਨੇ ਬੰਦੇ ਤੀ ਮਪੁਗ
੧੧੪	ਗਿਖੀ ਗੋਰਾ ਬਨ ਮੈ ਬਸਤਾ ਹੋਇ	੧੪੧	ਸਤਗੁਰੇ ਸਤਗੁਰੇ ਬਿਖੇ ਬਾਦ ਸੁਰ
੧੧੫	ਬੰਦੇ ਮੁਰਾਪਾ ਸੰਦ ਦੇ ਵਤ ਭਗੀ	੧੪੨	ਗਜ ਮਤੀ ਗੋਰੀ ਹੋ ਚਿਤਰੇ ਸਮ
੧੧੬	ਦੈਤਨ ਮਲਾਹੁ ਜਾ ਬਕੀ ਨੀ ਦੇ	੧੪੩	ਬੀਕਾਨੇਰ ਗਵ ਇਕ ਬਗੀਚੀ ਨਿ
੧੧੭	ਪਛਮ ਦੇ ਸਗਵ ਬਰਤ ਗੀ ਮੰਤ	੧੪੪	ਸਤਗੁਰੇ ਪਾਠੇ ਕੇ ਬਿਖੇ ਬਾਗਵ
੧੧੮	ਤਿਹਤ ਮੈ ਤਿਹਤ ਪੁਰਬ ਗਾਤਿ	੧੪੫	ਪ੍ਰਮੁਦ ਕੁੰ ਅਗਿ ਗੋਰੀ ਹੋ ਜਾ ਕੇਰੂਪ
੧੧੯	ਏਕ ਦੇਵ ਸਸੀ ਇੰਦ੍ਰ ਜੁਗ ਘਰ	੧੪੬	ਬੇਗੀਨਾ ਮਛਲੇ ਚਨ ਗੋਰਾ ਦੁਤਿ
੧੨੦	ਜਹੰਗੀਰ ਬਤ ਬਤ ਸੁਤ ਵੈ ਘਰ	੧੪੭	ਸਤਗੁਰੇ ਜਕੰਦ ਚੀਰੇ ਹੋਇ ਅਧਿ
੧੨੧	ਅਭੈ ਸੈ ਰਾਜਾ ਇਕ ਬਗੀਚਾ ਕੁਲ	੧੪੮	ਪਰਬਤ ਸਿੰਘ ਪੇ ਸਤੀ ਹੋਇ ਪਾਂ
੧੨੨	ਦੇਵ ਅੰਦੇਵ ਮਿਲਤ ਸਭ ਕੇ ਏਕੀ	੧੪੯	ਗੋਰੀ ਏਕ ਨੇਗੋਰੀ ਗੋਰਾ ਗਵ
੧੨੩	ਨਗੋਰ ਕੇ ਦੇ ਸਮੇਂ ਬਿਜੈ ਸਿੰਘ ਇਕ	੧੫੦	ਕੁਪਿਤ ਸਿੰਘ ਜਾਟ ਹੋ ਗਜੰਗ
੧੨੪	ਲੰਕਾ ਬੰਦੇ ਕਨਿਸਾ ਚਰਬੇਰ ਪੁਨਰ	੧੫੧	ਜੈ ਸੋਤ੍ਰਿਯਾਇਨ ਗਨਕਿਯ ਤੇ ਸੋਕ
੧੨੫	ਦੇਸਤ ਪੀਸਕੇ ਬੇਖੇ ਗਫ਼ੀ ਸਿਨਸ	੧੫੨	ਗਜ ਮਤੀ ਅਬਲਾ ਜਗ ਕਹੈ
੧੨੬	ਬੀਰ ਦੇ ਤਤਾ ਏਕ ਗੋਰਾ ਅਤੋਤ	੧੫੩	ਮਿਲਾ ਕੇਟ ਕੇ ਦੇ ਸਮੇਂ ਰਘੁਕ
੧੨੭	ਮਸਦਾਰ ਕੇ ਦੇ ਸਮੇਂ ਓਗ੍ਰੇਂ ਰਝਿਕ	੧੫੪	ਸਾਤ ਜਹੀ ਕੀ ਇਕ ਬਰਾਨੀ ਘਾ
੧੨੮	ਗਵੀਨ ਦੀ ਓਪਿਗ ਸੈਨਾ ਸੈ ਸਾਨੇ	੧੫੫	ਮੰਦਰੇ ਸਚੇ ਪਹੀਭਟਿ ਜੈ ਗੋ ਸਾਨੇ
੧੨੯	ਸੁਮਤਿ ਕੰ ਅਬਿਗੀ ਇੰਦ੍ਰ ਸਨੀ	੧੫੬	ਬਿਰੂ ਕੇ ਸਭੀ ਤਰਸੀ ਭੀ ਮਸੈਨ

੧੫੭	ਦੇਵਰਥ ਮੇਨਿਯਾਸੀਰਥੈ ਮਰੰਤੀ	੧੮੪	ਇਕ ਬਾਨੇ ਕਕੀਭਾਜਾ ਅਕਬਰ
੧੫੮	ਗਾਜਿਸਿਧਾਜਾਇਕਰਹਈ	੧੮੫	ਮੰਦਰੇ ਸਇਕਛੰਤਾ ਅਚਲ
੧੫੯	ਬਲਵੰਸ਼ਿਧਤਿਰਤੁਤਕਨਿਪ	੧੮੬	ਕਾਮਕਲਾਕਾਮਿਨਿਏਕਸੁਨੀ
੧੬੦	ਨਰਦਰਕਾਜਾਬੰਦੇਬੀਰਸੈਨਤਿ	੧੮੭	ਕੰਚਨਪੁਰਾਜਾਟਜਾਹੋਆਇ
੧੬੧	ਦੇਸਤਪੀਸਾਕੇਹੋਆਰੰਦੇਹਈ	੧੮੮	ਬੁਪਕਲਾਨੰਮਾਹੋਸੁਤਾਸਾ
੧੬੨	ਗੁਰਿਏਗੁਰੁਮੈਰਹੈਕੁੰਡਸੈਨਤਿ	੧੮੯	ਇਕਦਿਨਬਾਗਚੰਚਲਾਗਈ
੧੬੩	ਉਦੈਪੁਰਿਪੁਰਮਕੀਨਗੀਮਾਜਰ	੧੯੦	ਏਕਲੋਹਰਛੰਤਿਜਾਹੋਆਇ
੧੬੪	ਤਿੰਗਲਾਜਜਗਮਾਤੋਕੇਹੋਦੇਹ	੧੯੧	ਤੇਜਸਿਧਾਜਾਬੰਦੇਆਪ੍ਰਮਾਨ
੧੬੫	ਸੁਕਿਤਸਿਧਾਸੁਰਬੰਦੇਸੁਗਤਿਕੰ	੧੯੨	ਤਿਰਸਸਿਕਲਾਏਕਬਨਾਗੀ
੧੬੬	ਬੰਸਬੋਲੀਕੇਬਿਖੈਬੀਰਬੰਦੇ	੧੯੩	ਦੇਵਨਾਗਤੰਤੁਰਕੇਰਾਜਾਏਕਹੈ
੧੬੭	ਪਛਿਮਕੇਰਾਜਾਹੋਗਨਮੰਤਰਸਿ	੧੯੪	ਨੈਕੋਦੀਮਰਦਾਰਕੇਲਾਸਦੈਤਸਿ
੧੬੮	ਬਿਜਾਮੰਦਿਏਕਅਧੀਨਿਰਹੈਆਸ	੧੯੫	ਚੰਦ੍ਰਪੁਰੀਨਗੀਇਕਸੁਨੀਆਪ੍ਰ
੧੬੯	ਪਲਵਲੋਕੇਰਾਜਾਹੈਸਮਬੰਸਿ	੧੯੬	ਤਿਯਾਨਗੀਮਤੀਇਕਕੁਯੀਲੋ
੧੭੦	ਗੰਗਾਗੀਰਥੋਬਸੈਕੰਚਨਸਿਧ	੧੯੭	ਸੰਖਕੰਓਰਿਸੁਰੰਗਕਨਿਜੋਏ
੧੭੧	ਐਤੋਰਇਕਭਾਟਕੁਟਿਜੈ	੧੯੮	ਰਤਨਸੈਨਗਾਨਾਹੈਗੜਚੰਤੋਰਕ
੧੭੨	ਗਇਨਿਰੰਜਨਚੰਪੈਤਕੀਤਿਸਾ	੧੯੯	ਤਿਗਤਿਦੇਸਏਸੂਰਬੰਦੇਗਤ
੧੭੩	ਮੇਕਲਗਤਮੇਕਲਨਿਪਭੰਗੇ	੨੦੦	ਰੁਮਸਰਕੇਸਾਹੀਸੁਤਾਜਲੀ
੧੭੪	ਗਜਨਦੇਵਰਾਜਾਬੰਦੇਗਜਨੀ	੨੦੧	ਓਗਸਿਧਾਜਾਬੰਦੇਕੀਸਕਰ
੧੭੫	ਜਗਬੰਦਰਇਕਸਾਹਬੰਦੇਸੁਬ	੨੦੨	ਨਰਕਾਸੁਰਾਜਾਬੰਦੇਗੁਆਰਦੀ
੧੭੬	ਸੈਨਲਤਾਅਚਲਾਇਕਸੁਨੀ	੨੦੩	ਇਕਕੈਲਾਸਮਤੀਹੋਗਨੀਰੁਪਾ
੧੭੭	ਏਕਸੁਮੇਰਦਵਬੰਨਗੀਆਇ	੨੦੪	ਬੁਪਬੰਤੀਗੁਜਾਏਕਗਨਿਰਤਾ
੧੭੮	ਸਾਹਬੁਪੁਪਛਿਮਇਕਹੋਆਕਾਮ	੨੦੫	ਸੁਧਾਵਤੀਨਗਇਕਸੁਨੀ
੧੭੯	ਨੈਨਮਤਾਨਾਇਕਸੁਨੀਆਛੇਰ	੨੦੬	ਰਾਜਕੰਚਬਿਰਾਏਬੀਰਦਤਿ
੧੮੦	ਨਿਸਿਸਿਪੁਰਾਨੀਹੋਤੋਕਰਪ	੨੦੭	ਏਕਰਵਕੀਪੁਤ੍ਰਿਕਾਅਚਪਲ
੧੮੧	ਵਹੈਸਵਤਿਤਕੀਤੀਜੇਕੁੰਧ	੨੦੮	ਧਾਰਨਗੀਕੋਰਹੈਕੁਰਬਰਾਦਸ
੧੮੨	ਸਰਬਟਾਲਾਮੈਬਸੈਮੈਗਲਖ	੨੦੯	ਮਗਧਦੇਸਕੇਰਾਵਇਕਸਰਸਿ
੧੮੩	ਪੰਡਵਕੇਪੰਚੋਸੁਤਸੁਗਾਅਗੁ	੨੧੦	ਨੈਪਾਲੀਕੇਦੇਸਮੈਰਹੈਸਿਧਾਨਿ

੨੧੧	ਸਤਗੁਰੂ ਬਾਹਮਾਈ ਹੋਇ ਕਰਾਵੁ ਮੁਖ	੨੩੭	ਦੇਸਕਾਲੀ ਜਗਤ ਨਿਕਟਿ ਸੈਨਾਬ
੨੧੨	ਗਜਾਖੰਡ ਬੁਟੇ ਲੋਕੋ ਹੁਕੁ ਤਿਤ	੨੩੮	ਕਿਲਮਾਖਨ ਇਕ ਦੇਸੁ ਨਿਪਤਿ
੨੧੩	ਚੰਦਾਸਤਰ ਬਸਤ ਜਤਨ ਗੋਧਰ	੨੩੯	ਸੁਭਟਾਵਤੀ ਨਗਰ ਇਕ ਦੇਸੁ
੨੧੪	ਦੰਢਿ ਨੇਕੋ ਜਾਖਰੇ ਸੰਤਾਨ ਮਸ	੨੪੦	ਸੁਧਰਾਵਤੀ ਨਗਰ ਇਕ ਦੇਸੁ
੨੧੫	ਜੇਗੀਇਕ ਗੁਰਬਖਸਤ ਹੋਇ	੨੪੧	ਪਦਮਸਿੰਘ ਗਜਾਇ ਸੁਤ ਮਤਿ
੨੧੬	ਠੈਲਕੁ ਸਪਤਿ ਸਰੋਸੁ ਸਮਕ	੨੪੨	ਪਾਚੀਰਿ ਸਾਪਗੁਰ ਇਕ ਨਗਰ
੨੧੭	ਮਸਤਕ ਦੇਗ ਜਾਖਰੇ ਚੰਦ ਕਤ	੨੪੩	ਪੁਰਬ ਦਿਸਿ ਇਕ ਤਿਲਕ ਕਰਿ
੨੧੮	ਪੀਰੇ ਕਮਲ ਤਾਨੀ ਸਰਫਰੋਨ	੨੪੪	ਬੀਰਤਿਲਕ ਇਕ ਨਿਪਤਿ ਬਿ
੨੧੯	ਅਸਫਖੰਭ ਮਹਾਦਕਰ ਤਤ	੨੪੫	ਨਦੀਨਗਰ ਦੇਗੋ ਨਿਪਤਿ ਬਿ
੨੨੦	ਈਸਕ ਜੈਬਨ ਮੈਰੋ ਸਮਸਖਾ	੨੪੬	ਬਤਿਸਲੰਢਨ ਨਗਰ ਇਕ ਦੇਸੁ
੨੨੧	ਕਾਬੁਲ ਮੈ ਅਕਬਰ ਗਏ ਕਾਬ	੨੪੭	ਅਜਿਤਾਵਤੀ ਨਗਰ ਇਕ ਦੇਸੁ
੨੨੨	ਗਧਾਵਤੀ ਨਗਰ ਇਕ ਭੋਗੋਆ	੨੪੮	ਬਿਕਟਕਰਨ ਇਕ ਤੁਤਿ ਨਿਪਤਿ
੨੨੩	ਬਿਸਨਕੋਤਰਾ ਜਾਖਰੇ ਜੂਨਗਰ	੨੪੯	ਹਿੰਦੂ ਜਗਤਾਇਕ ਅਤਿ ਬਲ
੨੨੪	ਬਾਹਟਸੀ ਨਗਰਿ ਕਾਬਰ ਜਾਨਾ	੨੫੦	ਛਤਾਨੀ ਇਸਤੀ ਇਕ ਰੋਗੀ
੨੨੫	ਮਾਲੇਨਕੋ ਦੇਸੁ ਮੈ ਪਾਲਕ ਭੀ	੨੫੧	ਬਸੰਦੇ ਕੋਟੀ ਗੰਧਕ ਸੁਨੀ ਪਾਤ
੨੨੬	ਦੇਸ ਮਾਲਵਾ ਕੋ ਬਿਖੰਸਰ ਨਸ਼	੨੫੨	ਦਿਲਾਕੀ ਗੁਜਰਾਤੀ ਮੈ ਬਸਤ
੨੨੭	ਉਤਰਾਸਾਨੇ ਪਤਿ ਇਕ ਗਈ	੨੫੩	ਤਨਿਯਤ ਕਰਿ ਨਿਪਤਿ ਕੀਦਰ
੨੨੮	ਪਲਵਲਰ ਮਛੀ ਤਿਨੀ ਗੋ	੨੫੪	ਨੀਲਕੋਤਰਾ ਜਾਇਕ ਭੋਗੋ ਪੁਤ
੨੨੯	ਮਾਲੇਨਕੋ ਦੇਸੁ ਮੈ ਮਗਜ ਪੁਰ	੨੫੫	ਹਿੰਦੂ ਜਗਤਾਇਕ ਸੁਨਿਯਤ
੨੩੦	ਦੇਸ ਬਾਵਨੀ ਨਗਰੋ ਮਲਵਨਾ	੨੫੬	ਹੁੰਦਕੋਤਰਾ ਜਾਇਕ ਸਟਰੇ ਸੇ
੨੩੧	ਇਕ ਗਜਾ ਮੁਲਤਾਨ ਕੋ ਬਾਧ	੨੫੭	ਮਸਤਕਰਨ ਇਕ ਨਿਪਤਿ ਜਗ
੨੩੨	ਸਤਗੁਰੂ ਚੰਡਨ ਪੁਰਬਿ ਖੇਸਿ	੨੫੮	ਅਤਿ ਯੁਜੇ ਕਰਹੈ ਗਜਾ ਬਗਾ
੨੩੩	ਸਤਗੁਰੋ ਕੋਟੇ ਬਾਖਰੇ ਨਿਪਤਿ	੨੫੯	ਕਿਲਮਾਕਨ ਕੇਰੇ ਸਾਇੰਦ੍ਰੁ ਜਾ
੨੩੪	ਕਰਮਸਿੰਘ ਗਜਾਤ ਕਸਟਵਾ	੨੬੦	ਅਜੈ ਚੰਦ੍ਰ ਪੁਰਬ ਕੀਰਿ ਸਿਨਿ
੨੩੫	ਤਿਬਤ ਕੋਇਕ ਗਇਲੰਢਨਾ	੨੬੧	ਨਿਪਤਿ ਬਿਚੰਡਨ ਸੈਨਕ ਮਤੀ
੨੩੬	ਬੀਰਤ ਕਤਰਾ ਜਾਇਕ ਨਗਰਾਸ	੨੬੨	ਪੁਰਬ ਦਿਸਿ ਬਿਚੰਡਨ ਗਧਿ
੨੩੭	ਸਤਗੁਰੋ ਜਾਖਰੇ ਤੇਰਾ ਜਾਸ	੨੬੩	ਸੁਮਤਿ ਸੈਨ ਇਕ ਨਿਪਤਿ ਸੁਨੰ

੨੬੫	ਪਸੈਨਾਏਕਨ੍ਹੇਪਾਤੰਮੁਲੰਕਨਾ	੨੬੨	ਅਨਰਾਵਤੀਨਗਰਇਕਸੁਨਾਅ
੨੬੬	ਚੰਪਾਵਤੀਨਗਰਦਿਸਰਛਿਨਾ	੨੬੩	ਚੰਚਲਸੰਨਤਿਪਤਿਇਕਨਗਰ
੨੬੭	ਗੁਆਬੰਡਇਕਰਹਤਪਿਪਲਾ	੨੬੪	ਬੰਗਸਮੈਲਬੰਗਸੀਰਜਾਸਰ
੨੬੮	ਮੋਗਰਿਮਿਇਕਰਹਤਪਿਪਲਾ	੨੬੫	ਬਿਜਸੁਰਬੰਤੀਇਕਰਹਤਸਿੰਧਪਾ
੨੬੯	ਤੈਲੰਗਜਿਹੰਦੇਸਅਪਾਗਾਸ	੨੬੬	ਸੁਨੀਅਤਏਕਸਾਹਕੀਰਾ
੨੭੦	ਏਕਸੁਗੰਧਸੈਨਾਨੇਪਨਮਾਗੀ	੨੬੭	ਚੰਦ੍ਰਚੰਦ੍ਰਇਕਰਹਤੁਲਾ
੨੭੧	ਸੁਕ੍ਰਿਤਸੈਨਇਕਸੁਨਾਨਿਪਾਗ	੨੬੮	ਸੀਸੀਸਾਕਤਏਕਰਾਜਾਜਾ
੨੭੨	ਇਕਅੰਬਸਟਕਦੇਸਨਿਪਲਾ	੨੬੯	ਇਕਵਤੀਨਗਰਇਕਸੁਨਾ
੨੭੩	ਬੈਰਗਬਸਤਤਬਾਸੀਜਹੰਗ	੨੭੦	ਸੋਗਠਸੈਨਏਕਕੁਪਾਲਾਤੋਜ
੨੭੪	ਸੰਕਾਵਤੀਨਗਰਇਕਰਾਜਤਾਜ	੨੭੧	ਅਰੁਣਸਿੰਘਸੁਨਾਇਕਨਿਪ
੨੭੫	ਸਤ੍ਰਮੁਰਾਦਾਚਾਰਮੁਗਲਪੀ	੨੭੨	ਬਿਧੀਸੈਨਾਜਾਇਕਸੁਗਾਤੋਗ
੨੭੬	ਸਤ੍ਰਜਤਨਾਚਾਰਬਸਤਤਜਹੰ	੨੭੩	ਤਿਧਸਾਤ੍ਰਮੁਰਬਸਤਤੋਜਹੰਗ
੨੭੭	ਪੇਮਾਵਤੀਨਗਰਇਕਰਾਜਤਾ	੨੭੪	ਬਤੜਾਇਕਕੇਸੇਸਬਸਤਤਜਹੰ
੨੭੮	ਬਿਸਨਚੰਦਇਕਨਿਪਤਿਕਿੰਗ	੨੭੫	ਭੋਰਵਪਾਲਸੁਨਾਇਕਰਾਜਾ
੨੭੯	ਬਿਜੈਨਗਰਇਕਰਾਜਬਖੀਅ	੨੭੬	ਕੋਚਬਿਹਾਰਸਤ੍ਰਜਤਨਾਬਸੈ
੨੮੦	ਅਮੀਕਰਨਇਕਸੁਨਾਨਿਪਲਾ	੨੭੭	ਕਰਨਟਕਕੇਸੇਸਬਸਤਤਜਹੰ
੨੮੧	ਸਤ੍ਰਪਲਾਓਇਕਨਿਪਗਾਜਿ	੨੭੮	ਪੁਨਿਮੰਤੀਇਹੰਤੀਤਿਉਚਾਗਾਸੁ
੨੮੨	ਚੰਕਨਸੈਨਾਚੰਕਨੀਰਾਜਾਦੇ	੨੭੯	ਬਿਹਾਰਸੈਨਾਇਕਨਿਪਤਿਸੁਜਾਨਾ
੨੮੩	ਤੁਰੇਏਕਰਾਜਪੂਜਾਸੈਨਾਮਾ	੨੮੦	ਜੋਗਸੈਨਾਜਾਇਕਅਤਖਟਾ
੨੮੪	ਦਿਸਾਬਾਣੀਮੋਹੰਦੇਕਰਾਜਾ	੨੮੧	ਸੁਨਾਸੈਨਾਇਕਸੁਨਾਨਿਪਲਾ
੨੮੫	ਘਾਟਮੁਪੁਕਰੇਬਿਖਏਕਮੁ	੨੮੨	ਚੰਕਨਸੈਨਾਸੁਰਛਿਨਾਨਿਪਇਕਾ
੨੮੬	ਯੁਨਾਸਤ੍ਰਮੁਮਸੈਨਾਹੰਦੇ	੨੮੩	ਸਤ੍ਰਇਟਵਾਗੀਤੀਜਾਹੰਪਾ
੨੮੭	ਸੁਨਾਸਤ੍ਰਬਗਰਾਕੇਚੰਕਨ	੨੮੪	ਸਤ੍ਰਸੁਨਾਗੀਵਸੁਨੀਅਤੋਜਹੰ
੨੮੮	ਪੁਰਬੰਦੇਸੇਕਨਿਪਹੰਗਪੁਰ	੨੮੫	ਮੰਤੀਕਥਾਓਚਾਗੀਅਬੰਗਾਰਾਜਾ
੨੮੯	ਪਛਮਾਵਤੀਨਗਰਇਕਸੈਹੰ	੨੮੬	ਮਗਜਾਸਿੰਘਤੋਇਕਨਿਪਬ
੨੯੦	ਉਤਗੰਧਿਨਿਪਤਿਇਕਰਾਜਾ	੨੮੭	ਸੁਨਾਨਿਪਤਿਮੈਥਾਬਤਕਥਾ
੨੯੧	ਰਾਜਪੁਰੀਨਗਰੀਏਜਹੰਗਰਾਜ	੨੮੮	ਬੁਮਿਕਰਤੋਅਭਿਰਥਪਏਗਾ

੩੧੮	ਮੁਕਾਬਲਾ ਜਨ ਦਨ ਕੇ ਗੁਗਾਸੁ	੩੨੬	ਗੋਗਪਾਲ ਇਕ ਸੁਨ ਨੇ ਸਾਮਾ
੩੨੦	ਮੁਨੁਪੁਤ੍ਰ ਐਕ ਬਾਨ ਕਥਾ ॥ ਐਤ	੩੨੭	ਸੁਨ ਗਾਇਕ ਕਥਾ ਪੁਕਾਸੀ ॥
੩੨੧	ਭੰਡ ਸੈਨ ਗਾਇਕ ਆਤ ਬਲ	੩੨੮	ਸੁਨ ਗਾਇਕੀ ਨਗਿ ਪੁਕਾਸੀ ॥
੩੨੨	ਮੰਤ੍ਰੀ ਕਥਾ ਚੰਦਾਨ ਲਾਗਾ ਜਾ	੩੨੯	ਸੁਨੇ ਬੁਧ ਇਕ ਕੋਟੀ ਰਾਜੀ ॥
੩੨੩	ਸ੍ਰੀ ਬਲ ਤਾਨ ਸੋਨ ਇਕ ਗਾਜਾ	੩੩੦	ਇਸ ਕੋਟੀ ਲਾਸਤ ਜਾਂ ਸੋਝੀ ॥
੩੨੪	ਗਾਏਕ ਗਾਜਾ ਇਕ ਅਤਿ ਬ	੩੩੧	ਸੁਨ ਗਾਇਕ ਕਥਾ ਚੰਦੋਗਾ
੩੨੫	ਅਚਲਾ ਵਤੀਨ ਗਾਇਕ ਸੋਝੀ ॥	੩੩੨	ਸੁਨੇ ਬੁਧ ਇਕ ਕਥਾ ਵੀਨੀ ॥
੩੨੬	ਬੰਬ ਕਰਨ ਇਕ ਬੰਦੇ ਸਨਿ ਪਾ	੩੩੩	ਸੁਨ ਗਾਇਕ ਕਥਾ ਅਪੁਰਬਾ ॥
੩੨੭	ਬਿਜਿਯਾ ਮਤੀਨ ਗਾਇਕ ਸੋਝੀ ॥	੩੩੪	ਸੁਨਿ ਪ੍ਰਿਥਕ ਕਥਾ ਬਖਾਨੇ ਅੰਗੀ ॥
੩੨੮	ਬਿਯੋਗ ਵਤੀਨ ਗਾਇਕ ਰਛਿਨੀ ॥	੩੩੫	ਸੁਨ ਗਾਇਕ ਐਕ ਪ੍ਰਸੰਗਾ ॥
੩੨੯	ਵਲੈ ਜੇਕੋ ਏਕ ਨਿਪਾਣੀ ਗਾਵ	੩੩੬	ਸੁਨੇ ਬੁਧ ਇਕ ਕਥਾ ਵੀਨੀ ॥
੩੩੦	ਸਤਗੁਰੇ ਏਕ ਨ੍ਰੇਪਤਿ ਬਗਾਵ	੩੩੭	ਸੁਨ ਗਾਇਕ ਐਕ ਗਲਿ ਤਾਰੀ ॥
੩੩੧	ਸੁਨੇ ਗਾਇਕ ਐਕ ਕਥਾ ਤਾਰੀ ॥	੩੩੮	ਸੁਨ ਗਾਇਕ ਐਕ ਪ੍ਰਸੰਗਾ ॥
੩੩੨	ਗਾਜੈ ਸੈਨ ਇਕ ਗਾਜਾ ਰੰਗ ਨਿਖਿ	੩੩੯	ਸੁਨ ਗਾਇਕ ਕਥਾ ਪੁਰਾਤਨੀ ॥
੩੩੩	ਸਤਗੁਰੇ ਹੀ ਕੰਧਿ ਖਥਿ ਕੁਤਰ	੩੪੦	ਸੁਨੇ ਬੁਧ ਇਕ ਕਥਾ ਬਚਿਤਾਰੀ ॥
੩੩੪	ਗਾਜੈ ਸੈਨ ਇਕ ਸੁਨਾਨਿ ਪਤਿ ਬਗ	੩੪੧	ਸੁਨ ਗਾਇਕ ਕਥਾ ਵੀਨਾ ਜਸ
੩੩੫	ਜਮਲਾ ਸੈਨ ਗਾਜਾ ਲਾਵਾਨਾ ॥	੩੪੨	ਗਨਿ ਪਤਿ ਸਿੰਘ ਇਕ ਗਾਜਾ ਬਗਾ
੩੩੬	ਨਗਰ ਬਿਨੁ ਸਾਵਤੀ ਮੈ ਕਰਨ ਬਿ	੩੪੩	ਨਿਪ ਬਗ ਸਿੰਘ ਇਕ ਗਾਜਾ ਮਸ
੩੩੭	ਸੁਨਿ ਪਤਿ ਇਕ ਨਗਰੀ ਬਿਜਿਯਾ ॥	੩੪੪	ਸੁਨਿ ਗਾਇਕ ਐਕ ਪ੍ਰਸੰਗਾ ॥
੩੩੮	ਮਥਾਨ ਮਥਾ ਮਥੇ ਮਥੀ ਜਗਤਿ ॥	੩੪੫	ਅਪਾ ਵਤੀਨ ਗਾਇਕ ਸੋਝੀ ਮੈਨ
੩੩੯	ਸੁਨਿ ਤਾ ਵਤੀਨ ਗਾਇਕ ਸੁਨਾਨਾ ॥	੩੪੬	ਗੜ੍ਹ ਕੋਟੀ ਕੋਟੀ ਕੋਟੀ ਕੋਟੀ ॥
੩੪੦	ਓਤ ਗਰਿ ਸਾਪੁ ਗਟ ਇਕ ਨਗਰੀ ॥	੩੪੭	ਸੁਨਿ ਗਾਇਕ ਐਕ ਕਥਾ ਵੀਨੀ ॥
੩੪੧	ਸੋਝੀ ਰਸ ਬਸਤੀ ਜੋਤੀ ਰਿਜ	੩੪੮	ਬਿਯੋਗ ਬੇਤ ਸੁਨਿ ਪਤਿ ਇਕ ਗਾ
੩੪੨	ਭੰਡ ਗਾਇਕ ਸੁਨਾਨਿ ਪਲਾਤ	੩੪੯	ਅਚਲਾ ਸੈਨ ਇਕ ਬੁਧ ਪਤੀ ਜੋ ॥
੩੪੩	ਦੋਲਾ ਕੀ ਸੁਨ ਗਾਇਕ ਸੁਤ ਜਗ	੩੫੦	ਸੁਨਿ ਗਾਇਕ ਐਕ ਪ੍ਰਸੰਗਾ ॥
੩੪੪	ਸੁਨ ਗਾਇਕ ਕੋਟੀ ਕਥਾ ਤਾਰੀ ॥	੩੫੧	ਸਤਗੁਰੇ ਲਤਾ ਬਾਰ ਬਸਤ ਜਗ
੩੪੫	ਜੰਤਰ ਗਰਿ ਸਾਓਤ ਗਾਜਾ ॥	੩੫੨	ਬੀਜ ਪੁਰਜਿ ਸਤਗੁਰੀ ਜੋ ॥

੩੩੩. ਇਸਕਤੋਲਲਸਹਰੇ ਜਠਾ।
 ੩੩੪. ਸੁਨਰਜਾਇਕਐਰਕਾਨੀ।
 ੩੩੫. ਨਵਤਨਸੁਨਰਨਗਪਿਪਕਥਾ
 ੩੩੬. ਭੁਪਤਿਹਟਕਸੈਨਭੁਨਿਜੋ।
 ੩੩੭. ਸੁਨਰਜਾਇਕਐਰਪਸੰਗਾ।
 ੩੩੮. ਇਕਚਰਿਤਸੈਨਰਥਾਬਗਾਨ
 ੩੩੯. ਸੁਨਰਵਾਇਕਕਥਾਸੁਨਰਥ
 ੩੪੦. ਸੁਨਰਪੁਜਾਇਕਤਪੁਸੁਲਛ
 ੩੪੧. ਸੁਨਰਚਰਿਤਇਕਅਵਨਰੇਸ਼
 ੩੪੨. ਸਾਹਸਿਘਾਇਕੁਪਮਰਮ
 ੩੪੩. ਚਿਤਕੇਤਰਜਾਇਕਪੁਰਬਾ
 ੩੪੪. ਬੀਰਕੇਤਇਕੁਪਭਨਿਜੋਬੀ
 ੩੪੫. ਮਹਿਵਾਗਇਕੁਪਭਨਿਜੋ।
 ੩੪੬. ਸਿੰਘਨੀਏਕੁਪਇਕਨਿਪਬ
 ੩੪੭. ਭੁਪਸੁਬਾਤਸੈਨਇਕਸੁਨਾ।
 ੩੪੮. ਬਾਹਲੀਕਸੁਨਿਤਰਜਾਜਹਾ
 ੩੪੯. ਬਰਬਰੀਨਕੇਸਬਸਤਜਹਾ
 ੩੫੦. ਭੁਪਸੁਧਰਮਸੈਨਇਕਸੁਨਿਯ
 ੩੫੧. ਅਛਲਪੁਰਇਕੁਪਭਨਿਜੋ
 ੩੫੨. ਰੇਵਛੰਤਇਕੁਪਬਖਨਿਯ
 ੩੫੩. ਸਰਬਸਿੰਘਰਜਾਇਕਸੇਰੋ।
 ੩੫੪. ਪ੍ਰਿਥੀਸਿੰਘਾਇਕੁਪਬਖਨਿਯ
 ੩੫੫. ਸਰਬਰੇਸਸੁਨਿਯਤੋਜਹਾ।
 ੩੫੬. ਪਲਵਲਰੇਸੁਤਇਕਰਜਾ
 ੩੫੭. ਘਾਟਮਪੁਰਇਕੁਪਭਨਿਜੋ।
 ੩੫੮. ਸੁਰਜਕਿਰਨਇਕੁਪਭਨਿਜੋ
 ੩੫੯. ਪਤਿਸਾਹਕੀਇਕਸੁਨਿਯ

੪੦੦. ਚਿੰਤੀਸਰਬਸਤਤੋਜਹਾਚਿ
 ੪੦੧. ਸੁਨਰਿਪਐਰਚਰਿਤਬਖਨੋ।

ਸੰਤਿਸਿੰਘਾਇਕੁਪਭਨਿਜੋ।

ਸੁਨਰਜਾਇਕ

ਸੁਨਰਜਾਇਕ

ਪੁਸ਼ਪੇਸੁਨਿਯਕੇਪਰਨੀ।

ਪੁਸ਼ਪੇਸੁਨਿਯਕੇਪਰਨੀ।

ਜਗਤਜੋਤਸਿੰਘ

੧ ਨਨਕ ੦੩੦੧ ੨੩ ਮਸੇਨੋਆ

੧ ਕੇਵਲਕਾਲਈਕਰਤਾ॥ਅਸਿ॥

੧ ਏਕਬਿਨਦੁਸਰਸੈਨਚਿਨਾਗਭੰ

੧ ਏਕਬਿਨਦੁਸਰਸੈਨਚਿਨਾਗਭੰ

੨ ਬਿਨੁਹਿਨਮਨਬਾਚਨਪੈਤੈ॥ਚੈ

੧ ਪਾਨੀਪਸਪੁਰਖਪਗਲੋਗੋਸੇ


੨ ਰੇਮਨਇਹਬਿਧਜੇਗਕਮਾਉ॥

੩ ਰੇਮਨਐਸੋਕਰਿਸੈਨਿਆਸਾਖ


੧ ਸੇਕਿਮਮਨਸੁਪਕਭਾ॥ਸਿਧ

੧ ਅਬਕੈਨੋਰਾਜਪੁਰਕਾਉ॥ਪਾ

੨ ਪੁਰੁਜੋਤਕੰਨਾਜਹਮੀ॥ਨੀ०



੧ ਮਲਕਉਸਤਾਨਾਮਲਕਬਨ



੧ ਭਗਤਕਭੀਤੀ॥ਸਤਕੀਜੇ



ਸ੍ਰੀਮਦਕ

ਲੀਯੋਕਾ ॥ ਕਤਿਨ ਅਰਬਨ ਜਤ ਅ
 ਰਪਤਿਨ ਹਿਨ ਜਿਗਾ ਅਰਬਨ ਅਰਬਨ ਖਭੇ ਖਕੋ ਉਕਤਿਨ
 ਸਕਤਿ ਕਿਗਾ ਅਚਲ ਮੁਹਤਿ ਅਨਭਉ ਪਗਾ ਸਅ
 ਮਿਤਿ ਜਿਕਹਿ ਜੋ ਕਿਟਾਇ ਫਾਇ ਰੁਣ ਸਹੁ ਸਹਾਇ ਗ
 ਟਿਜੋ ॥ ਤਿਭਵ ਟਮਹੀ ਪਸੁਰਨ ਅਸੁਰਨ ਤਨੇਤ
 ਬਨਤਿ ਟਕਹਤਾ ਤਵ ਸੁਬਨ ਮਕਥਕਵਨ ਕਰ
 ਮਨ ਮਬਰਨ ਤਪੁਮਤ ॥ ਕ੍ਰਿਸ਼ਨ ॥ ਰਾਮ ॥ ਰਾਮ ॥
 ਨਮਸਤੁ ਮਕਲੋ ਨਮਸਤੁ ਕ੍ਰਿਪਲੋ ਨਮਸਤੁ ਅ

ਤੁਧੋ॥ ਨਮਸਤੰ ਅਨੁਪੇ॥ ੩॥ ਨਮਸਤੰ ਅਵੇਖੇ॥ ਨ
 ਮਸਤੰ ਅਲੇਖੇ॥ ਨਮਸਤੰ ਅਕਏ॥ ਨਮਸਤੰ ਅ
 ਜੇਏ॥ ਨਮਸਤੰ ਅਗਜੇ॥ ਨਮਸਤੰ ਅਭੰਜੇ॥ ਨ
 ਮਸਤੰ ਅਨਮੋ॥ ਨਮਸਤੰ ਅਠਮੇ॥ ੪॥ ਨਮਸਤੰ
 ਅੰਕੁਸੇ॥ ਨਮਸਤੰ ਅਧਰਮੇ॥ ਨਮਸਤੰ ਅਨਾਮ
 ॥ ਨਮਸਤੰ ਅਧਰਮੇ॥ ੫॥ ਨਮਸਤੰ ਅਜੀਤੰ॥ ਨਮ
 ਸਤੰ ਅਭੀਤੰ॥ ਨਮਸਤੰ ਅਬਹੇ॥ ਨਮਸਤੰ ਅ
 ਚੰਦੇ॥ ਨਮਸਤੰ ਅਨੀਲੇ॥ ਨਮਸਤੰ ਅਨੇ॥
 ਨਮਸਤੰ ਅਭੇ॥ ਨਮਸਤੰ ਅਗਧੇ॥ ਨਮਸ
 ਤੰ ਅਭੇ॥ ਨਮਸਤੰ ਅਭੰਜੇ॥ ਨਮਸਤੰ ਅਗ੍ਰਾਨ
 ਮਸਤੰ ਅਧਰਮੇ॥ ਨਮਸਤੰ ਅਧਰਮੇ॥ ਨਮਸਤੰ
 ਨੈਕੇ॥ ਨਮਸਤੰ ਅਭੁਤੇ॥ ਨਮਸਤੰ ਅਜੁਤੇ॥ ੬॥
 ਨਮਸਤੰ ਨਿਕਰਮੇ॥ ਨਮਸਤੰ ਨਿਭਰਮੇ॥ ਨਮਸਤੰ ਨਿ
 ਵੇਸੇ॥ ਨਮਸਤੰ ਨਿਭੇਸੇ॥ ੭॥ ਨਮਸਤੰ ਨਿਨਮੋ॥ ਨ
 ਮਸਤੰ ਨਿਕਮੋ॥ ਨਮਸਤੰ ਨਿਧਤੇ॥ ਨਮਸਤੰ ਨਿਧ
 ਤੇ॥ ੮॥ ਨਮਸਤੰ ਨਿਧੁਤੇ॥ ਨਮਸਤੰ ਅਭੁਤੇ॥ ਨਮ
 ਸਤੰ ਅਲੇਕੇ॥ ਨਮਸਤੰ ਅਸੇਕੇ॥ ੯॥ ਨਮਸਤੰ ਨਿ
 ਤਪੋ॥ ਨਮਸਤੰ ਅਥਪੋ॥ ਨਮਸਤੰ ਤਿਮਨੇ॥ ਨਮਸ
 ਤੰ ਨਿਧੇਨੇ॥ ੧੦॥ ਨਮਸਤੰ ਅਗਹੇ॥ ਨਮਸਤੰ ਅਬ
 ਹੇ॥ ਨਮਸਤੰ ਤਿਬਰਗੇ॥ ਨਮਸਤੰ ਅਸਰਗੇ॥ ੧੧॥
 ਨਮਸਤੰ ਪ੍ਰਭਗੇ॥ ਨਮਸਤੰ ਸੁਜਗੇ॥ ਨਮਸਤੰ ਅਰਗੇ॥

ਨਮਸਤੰ ਅਭੰਗੇ ॥੧੫॥ ਨਮਸਤੰ ਅਗੰਮੀ ਨਮਸ
 ਤੰ ਸਤੁਰੰਗੀ ਨਮਸਤੰ ਜਲਾ ਸੰਗੇ ਨਮਸਤੰ ਨ੍ਰਿ
 ਆਸੰਗੇ ॥੧੬॥ ਨਮਸਤੰ ਅਜਤੰਗੇ ਨਮਸਤੰ ਅ
 ਪਤੰਗੇ ਨਮਸਤੰ ਅਮਜਬੰਗੇ ਨਮਸਤੰ ਸਤ ਅਜ
 ਬੰਗੇ ॥੧੭॥ ਅਰੇਸੰ ਅਰੇਸੰਗੇ ਨਮਸਤੰ ਅਭੰਗੇ ਨਮ
 ਸਤੰ ਨ੍ਰਿਪੰਗੇ ਨਮਸਤੰ ਨ੍ਰਿਬੰਗੇ ॥੧੮॥ ਨਮੋ ਸ੍ਰਬ
 ਕਲੰਗੇ ਨਮੋ ਸ੍ਰਬਰਿਅੰਗੇ ਨਮੋ ਸ੍ਰਬਗੁਪੰਗੇ ਨ
 ਮੋ ਸ੍ਰਬਭੁਪੰਗੇ ॥੧੯॥ ਨਮੋ ਸ੍ਰਬਖਪੰਗੇ ਨਮੋ ਸ੍ਰਬ
 ਥਪੰਗੇ ਨਮੋ ਸ੍ਰਬਕਲੰਗੇ ਨਮੋ ਸ੍ਰਬਪੰਗੇ ॥੨੦॥
 ਨਮਸਤੰ ਸੂਰੇਵੰਗੇ ਨਮਸਤੰ ਸੂਰੇਵੰਗੇ ਨਮਸਤੰ ਸੂ
 ਅਜਨੰਗੇ ਨਮਸਤੰ ਸੂਬਨੰਗੇ ॥੨੧॥ ਨਮੋ ਸ੍ਰਬ
 ਗੰਗੇ ਨਮੋ ਸ੍ਰਬਭੰਗੇ ਨਮੋ ਸ੍ਰਬਗੰਗੇ ਨਮੋ
 ਸ੍ਰਬਭੰਗੇ ॥੨੨॥ ਨਮੋ ਕਲਕਲੰਗੇ ਨਮਸਤੰ ਸੂ
 ਰਿਅੰਗੇ ਨਮਸਤੰ ਅਬਰੰਗੇ ਨਮਸਤੰ ਅਮ
 ਰੰਗੇ ॥੨੩॥ ਨਮਸਤੰ ਜਗੰਗੇ ਨਮਸਤੰ ਕਿੰਤੰਗੇ ਨ
 ਮੋ ਸ੍ਰਬਧੰਗੇ ਨਮਸਤੰ ਅਬੰਧੇ ॥੨੪॥ ਨਮਸ
 ਤੰ ਨ੍ਰਿਸੰਕੋ ਨਮਸਤੰ ਨ੍ਰਿਬੰਕੋ ਨਮਸਤੰ ਰੰਮਿ
 ਨਮਸਤੰ ਕਰੰਮਿ ॥੨੫॥ ਨਮਸਤੰ ਅਨੰਤੰਗੇ ਨਮਸਤੰ
 ਮੰਤੰਗੇ ਨਮਸਤੰ ਸੁਰੰਗੇ ਨਮਸਤੰ ਸੁਰੰਗੇ ॥੨੬॥
 ਨਮੋ ਸ੍ਰਬਸੇਖੰਗੇ ਨਮੋ ਸ੍ਰਬਪੇਖੰਗੇ ਨਮੋ ਸ੍ਰਬਕ
 ਰਤੰਗੇ ਨਮੋ ਸ੍ਰਬਧਰਤੰਗੇ ॥੨੭॥ ਨਮੋ ਜੋਗੰਗੇ ਨਮ

ਵੇ। ਅਭੇਖੀ ਅਭੇਵੇ॥੪੨॥ ਨਮੋ ਕਲਕਲੇ॥
 ਨਮੋ ਸਰਬਪਾਣੇ॥ ਨਮੋ ਸਰਬਗਉਣੇ॥ ਨਮੋ ਸ
 ਰਬੰਭੇ॥੪੩॥ ਅਨੰਗੀ ਅਨਥੇ॥ ਨਿਸੰਗੀ ਪ੍ਰਮਥੇ
 ॥ ਨਮੋ ਭਨਭੇ॥ ਨਮੋ ਮਨਮਨੇ॥੪੪॥ ਨਮੋ ਚੰਦ੍ਰਚੰ
 ਡੇ॥ ਨਮੋ ਭਨਭੇ॥ ਨਮੋ ਗੀਤਗੀਤਾ॥ ਨਮੋ ਤਨਤਨੇ
 ॥੪੫॥ ਨਮੋ ਤਿਤਿਤਿ॥ ਨਮੋ ਨਰਨਰੇ॥ ਨਮੋ ਪਾਪ
 ਨੇ॥ ਨਮੋ ਬਰਬਰੇ॥੪੬॥ ਅਨੰਗੀ ਅਨਮੋ॥ ਸਮਸ
 ਤੀ ਸੁਪ੍ਰਯੋ॥ ਪ੍ਰਭੰਗੀ ਸਮਥੇ॥ ਸਮਸਤੀ ਬਿਭੁਤੇ॥
 ਕਲਕਲਕਿਨ੍ਹੇ॥ ਕਲਕਲਕੀ ਸੁਪ੍ਰਯੋ॥ ਨਮੋ ਜਗ੍ਹੰਮੁੰਦ੍ਰਪ
 ਰਮੁਪ੍ਰਯੋ॥ ਨਮੋ ਜੋਗੇ ਜੋਗੇ ਸ੍ਵਰੰ ਪਰਮਸਿਧੇ॥ ਨਮੋ
 ਜਗ੍ਹੰ ਸ੍ਵਰੰ ਪ੍ਰਮਾਥਿਧੇ॥੪੭॥ ਨਮੋ ਸੰਤਪਣੇ॥ ਨਮੋ
 ਅਸੰਤਪਣੇ॥ ਨਮੋ ਪਰਮਗਿਆਤਾ॥ ਨਮੋ ਲੋਕ
 ਮਤਾ॥੪੮॥ ਅਭੇਖੀ ਅਭਗਮੀ ਅਭੇਗੀ ਅਭੁਗ
 ਤੇ॥ ਨਮੋ ਜੋਗੇ ਜੋਗੇ ਸ੍ਵਰੰ ਪਰਮਜੁਗਤੇ॥ ਨਮੋ ਨਿਤੰ
 ਨਗਇਣਕੁੰਡਕਰਮੇ॥ ਨਮੋ ਪ੍ਰੇਤਪ੍ਰੇਤਦੇਵੇ ਸਪਰਮੇ
 ॥੪੯॥ ਨਮੋ ਗੰਗਾਤਨੇ॥ ਨਮੋ ਗੰਗੁਪਾਨੇ॥ ਨਮੋ ਸਹਸਰੰ
 ਮੋ॥ ਭੁਪਭੁਧੇ॥੫੦॥ ਨਮੋ ਦਰਨੇ॥ ਨਮੋ ਮਨਮਨੇ
 ॥ ਨਮੋ ਗੰਗੇ॥ ਨਮੋ ਸੁਇਸਨੇ॥ ਨਮੋ ਮੰਤਰਮੰਤ੍ਰੇ
 ॥ ਨਮੋ ਜੰਤ੍ਰੇ॥ ਨਮੋ ਇਸਟਇਸਟੇ॥ ਨਮੋ ਤੰਤ੍ਰੇ
 ਤੇ॥ ਸਰਸਚੰਦ੍ਰਨੰਦਸ੍ਵਰੰ ਪ੍ਰਣਸੀ॥ ਅਨੁਪੈ
 ਤ੍ਰੇ॥ ਸਮਸਤੀ ਨਿਵਸੀ॥੫੧॥ ਸਰਸਿੰਗਾ

ਭੁਗਪੁਮਤਛੰਟਾ

੨੫

ਰਾਬਿਧਕਰਤਾ ਅਧੇਉਗਧਿਅਧੀਅੰਧੰਧੰਧੰ
 ਹਰਤਾ ॥ ੧ ॥ ਧੁਮਧੁਮਪੁਮੇਸੁਰਪੁੰਛਪਲੀਸਰ
 ਸੁਬਰਸਿਧੰਤਰਤਰਇਆਲੰ ॥ ੨ ॥ ਅਛੇਰੀ
 ਅਛੇਰੀਅਨਮੰਅਕਮੋਸਮਸਤੋਪਰੰਜੀਸੁਮ
 ਸਤੰਸੂਧਮੇ ॥ ੩ ॥ ਜਲੇਤੋਥਲੇ
 ਤੋਥਲੇਤੋਥਲੇਤੋਥਲੇ ॥ ੪ ॥ ਪੁਰੁਪੁਰੁਪੁਰੁਪੁਰੁ
 ਰੇਸਰੋਥਲੇਤੋਥਲੇ ॥ ੫ ॥ ਅਥਥੇਅਥਥੇਅਥ
 ਰੀਸੁਰਪੋਨਮੇਸੁਬਮਾਨੋਸੁਮਸਤੀਨਧਨੇ ॥ ੬ ॥
 ਨਮਸਤੰਨਿਨਥੋਨਮਸਤੰਪੁਮਥੋਨਮਸਤੰਅਗੰ
 ਜੋਨਮਸਤੰਅਥੰਜੋ ॥ ੭ ॥ ਨਮਸਤੰਅਕਲੋਨ
 ਮਸਤੰਅਪਲੋਨਮੇਸੁਬਰੇਸੋਨਮੇਸੁਬਥੇਸੇ
 ॥ ੮ ॥ ਨਮੇਸੁਜਰਜੋਨਮੇਸੁਜਸਜੋਨਮੇਸੁਤਸ
 ਤੋਨਮੇਸੁਮਰੇ ॥ ੯ ॥ ਨਮੇਗੀਤਗੀਤੋਨਮੇਪ੍ਰੀਤ
 ਪ੍ਰੀਤੋਨਮੇਰੋਥੋਨਮੇਸੋਥਸੋਥ ॥ ੧੦ ॥ ਨਮੇਸੁਬਰੇਗੋ
 ਨਮੇਸੁਬਥੇਗੋਨਮੇਸੁਬਜੀਤੋਨਮੇਸੁਬਥੀਤੋ
 ॥ ੧੧ ॥ ਨਮੇਸੁਬਗਿਆਨੰਨਮੇਪ੍ਰਮਤੰਨਾਨਮੇਸੁਬ
 ਮੰਤ੍ਰੰਨਮੇਸੁਬਜੰਤ੍ਰੰ ॥ ੧੨ ॥ ਨਮੇਸੁਬਵਿਸ਼ੀਨਮੇ
 ਸੁਬਕ੍ਰਿਸ਼ੀਨਮੇਸੁਬਰੇਗੋਤ੍ਰਿਭੰਗੀਅਨੰਗੋ ॥ ੧੩ ॥
 ਨਮੇਜੀਵਜੀਵੰਨਮੇਬੀਜਬੀਜੋਅਥਿਜੈਅ
 ਭੈਸੁਮਸਤੰਪ੍ਰਸਿਜੈ ॥ ੧੪ ॥
 ॥ ੧੫ ॥ ਕ੍ਰਿਪਾਲਸੁਰਪੇਕਕਰਮਪੁੰਛਸੀਸ

ਰਸੂਬਰਹਿੰਧੀਸੰਧੀਨਿਵਾਸੀ ॥੩॥੩॥੩॥੩॥
 ॥੩੬੫॥੩॥ ਅੰਮਿਤੰਕਰਮੋ॥ ਅੰਬਿਤੰਰਯਧ
 ਮੋ॥ ਅਖਿਲੈਜੋਗੋ॥ ਅਚਿਲੈਬਿਰੋਗੋ॥੩੭॥ ਅ
 ਚਲੰਗੋ॥ ਅਵਲਸਜੋ॥ ਅਖਿਲਧਰਮੀ॥ ਅਲ
 ਖੰਕਰਮੀ॥੩੮॥ ਸਰਬੰਚਿਰਤਾ॥ ਸਰਬੰਚਿਗਿਆ
 ਤਾ॥ ਸਰਬੰਚਿਤੰਨਾ॥ ਸਰਬੰਚਿਮੰਨੋ॥੩੯॥ ਸਰਬੰ
 ਬਿਪ੍ਰਣੀ॥ ਸਰਬੰਚਿਤ੍ਰਣੀ॥ ਸਰਬੰਚਿਬੁਗਤਾ॥ ਸ
 ਰਬੰਚਿਜੁਗਤਾ॥੪੦॥ ਸਰਬੰਚੇਵੰ॥ ਸਰਬੰਭੇਵੰ॥ ਸ
 ਰਬੰਕਲੋ॥ ਸਰਬੰਪਲੇ॥੪੧॥੩॥੩॥੩॥੩॥
 ॥੪੨॥੩॥ ਅਰਿਪੁਰੁਖਮਨਰਮੁਰਤਿਅਜੇਨਿਪੁਰੁਖ
 ਅਪਗਾਸਰਬਮਨਤਿਮਨਰੇਵਅਭੇਵਅਰਿ
 ਉਰਗਾਸਰਬਪਾਲਕਸਰਬਪਾਲਕਸਰਬਕੁਪੁ
 ਨਿਕਾਣੀਜੰਤੁਤੰਤਬਿਰਜਹੀ॥੪੩॥ਪੁਤੁਰੁਪਰਸਾ
 ਲਾ॥੪੪॥ਨਾਮਠਾਮਨਜਤਜਕਹਿਪੁਰੰਗਨੇਖਾ॥
 ਅਰਿਪੁਰੁਖਉਰਮੁਰਤਅਜੇਨਅਰਿਅਸੇਖਾ॥
 ਰੇਸਅਉਗਨਭੇਸਜਕਰੁਪੁਰੰਗਨਗਾਜਤਤਤ
 ਰਿਸਵਿਸੰਤੁਇਫੈਲਿਯੋਅਨਗਾ॥੪੫॥ਨਾਮਕਮ
 ਬਿਭੀਨਪੇਖਤਧਮਹੁਨਹਿਜਾਸ਼ਿਸ੍ਰਬਮਨਸ੍ਰਬੰਤ
 ਮਨਸੈਵਮਨਤਤਾਗਿਐਕਮੁਰਤਅਨੇਕਰਸਨ
 ਕੀਨੁਪੁਰੁਖਾਖੇਲਖੇਲਅਖੇਲਿਖੇਲਨਅੰ

ਤਕੋਠਿਐਕ . . . ਦੇਵਭੇਵਨਜਾਨੀਜਿਹਥੇਰ
 ਐਕਤੇਬਾਹੁਪੰਗਨਜਾਤਪਤਸੁਜਾਨਈਕਿਹ
 ਜੇਬਾਤਤਮਤਨਗਤਜਕਰਜਨਮਮਰਨਬਿ
 ਧੀਨਾਚੰਕੁਬੰਕੁਠਿਚਤੁਰਚਕਮਨਹੀਪੁਰਤੀਨ
 ॥ ੨ ॥ ਲੋਕਚੋਰਕੋਬੇਖੋਗੁਜਪਹੀਜਿਯਾਪਾ
 ਅਦਿਦੇਵਅਨਰਿਮੁਗਤਿਬੰਧਿਥਿਸੈਜਿਹਥਾਪਾ
 ਪਰਮਪੁਤ੍ਰਪੁਤੀਤਮੁਗਤਿਪੁਰਨਪੁਰਖਅਪਗਾਸਰਬ
 ਬਿਸ੍ਵਰਚਿਓਸੁਖੰਭਵਗਭੁਨਥੰਜਨਹਰ . . .
 ਕਲੀਨਕਲਾਸੰਜੁਗਤਅਕਲਪੁਰਖਅਦੇਸ
 ॥ ਪਰਮਪਾਮਸੁਭਰਮੁਹਤਅਭੁਤਅਲਖਅਭੇ
 ਸਾਅੰਗਰੰਗਨੰਗਜਾਕਹੰਜਤਪਤਨਨਮਾਗਰ
 ਬਿਗੰਜਨਦੁਸੁਭੰਜ . . . ਕਤਿਰਇਕਕਮ ॥ ੩ ॥
 ਅਪੁਰੁਪਅਮੀਕ . . . ਤਤਿਐਕਪੁਰਖਅਦੁਪ
 ਤਾਥਾਰਬਗੰਜਨਸਰਬਭੰਜਨਅਦਿਪੁਪਅਸੁਤ
 ॥ ਅੰਗਹੀਨਅਭੰਗਅਨਤਅਮਿਐਕਪੁਰਖਅ
 ਪਗਾਸਰਬਲਾਇਕਸਰਬਧਾਇਕਸਰਬਕੋਪੁ
 ਤਿਪਾ . . . ॥ ਸਰਬਗੰਤਸਰਬੰਤਸਰਬਤੇਅ
 ਨਭੇਖਾਸਰਬਸਾਸੰਤਨਜਾਨੀਜਿਹੰਪੁਰੰਗ . . .
 ਥਾਪਰਮਬੇਦਪੁਰਨਜਕਹੰਨੇਤਭੰਥੰਤਨਿੰਤਾਕ
 ॥ ਸਿਮ੍ਰਿਤਪੁਰਨਸਾਸੰਤਅਵਾਹਿਹੁਚਿੰਤ . . .

ਮਧੁਕਰ ਚੰਦਰ ਮਹਾਰਾਜ ਗੁਨਗਨਉਰਗਾਮਿਤ
 ਮਧੁਪਗਾਮਸਨਅਭਗਾਉਪਮਾਮਨੰਗ ॥ ੧ ॥
 ਅਨਭਵਪ੍ਰਕਾਸਾਨਿਸਰਿਨਅਨਸਾਨਜਲਥ
 ਹੁਸਤਨਸਤਾ ॥ ੨ ॥ ਰਜਨਰਜਾਭਨਨਭਨਾਰੇ
 ਵਨਰੇਵਾਉਪਮਾਮਨ ॥ ੩ ॥ ਇੰਨਇੰਨਾਥ
 ਲਾਨਥਲਗਾਭਨਕੰਕਾਕਲਨਕਲਾ ॥ ੪ ॥ ਅ
 ਨਕੁਤਅੰਗਾਅਭਅਭਗਾਗਤਿਮਿਤਿਅਪਗਾ
 ਗੁਨਗਨਉਰਗਾ ॥ ੫ ॥ ਮੁਨਿਗਨਪ੍ਰਨਮਾਨਿਭੈਨਿ
 ਕਮਾਅਰਿਦੁਤਿਪ੍ਰਚੰਡਾਮਤਿਗਤਿਅਖੰਡ
 ਆਲਿਖਕਮਾਅਵਿਖਧਮਾਸੂਥਕੁਲ
 ਘੋਅਨਰਥਥਘੋ ॥ ੬ ॥ ਨਾਨਕ ॥ ੭ ॥
 ਗੁਬਿੰਦੇਮੁਕੰਦੇਉਰਥੇਅੰਧੇ ॥ ੮ ॥ ਰਗੀ
 ਕਗੀਆਨਿਨਮੋਅਕਮੋ ॥ ੯ ॥ ਚੰਡਚੰਡਕਰਤਾਚੰ
 ਡਚੰਡਕਰਤਾਚੰਡਚੰਡਕਰਨੋਚੰਡਚੰਡਜਨੋ ॥ ੧੦ ॥
 ਚੰਡਚੰਡਕਰਤਾਚੰਡਚੰਡਕਰਤੀਚੰਡਚੰਡਪਾ
 ਲੋਚੰਡਚੰਡਕਲੋ ॥ ੧੧ ॥ ਚੰਡਚੰਡਪਸੋਚੰਡਚੰ
 ਡਵਸੋਚੰਡਚੰਡਮਨਯੋਚੰਡਚੰਡਵਨੋ ॥ ੧੨ ॥
 ਨਸਤੈਨਮਿਤੈ ॥ ੧੩ ॥ ਨਭਾਮੀ
 ਨਭਿਤੈ ॥ ੧੪ ॥ ਭਗਮੰਨਕਥੋਅਜਨਮੰਨਕਥੋ
 ਨਭਿਤੈ ॥ ੧੫ ॥ ਨਭਿਤੈਨਮਿਤੈਪਥਿਤੈ ॥ ੧੬ ॥ ਪ੍ਰਥਿਸੈ

ਗੁਜਰਗਪ੍ਰਥਾਤਛੰਦਾ

ਤੁਭੇਖੀ॥ ਕਿਸਰਬੰਤੁਪੇਖੀ॥ ੧੫੫॥ ਕਿਸਰਬੰਤੁਕਜੈ॥
 ਕਿਸਰਬੰਤੁਸਾਜੈ॥ ਕਿਸਰਬੰਤੁਸੇਖੀ॥ ਕਿਸਰਬੰਤੁ
 ਪੇਖੀ॥ ੧੫੬॥ ਕਿਸਰਬੰਤੁਤੈ॥ ਕਿਸਰਬੰਤੁਪ੍ਰਤੈ॥
 ਕਿਸਰਬੰਤੁਰੇਸੈ॥ ਕਿਸਰਬੰਤੁਭੇਸੈ॥ ੧੫੭॥ ਕਿਸਰਬੰ
 ਤੁਮਨੈ॥ ਸਰੈਵਪ੍ਰਧਾਨੈ॥ ਕਿਸਰਬੰਤੁਜਾਪੈ॥ ਕਿਸਰ
 ਬੰਤੁਥਾਪੈ॥ ੧੫੮॥ ਕਿਸਰਬੰਤੁਭਾਨੈ॥ ਕਿਸਰਬੰਤੁਮਾ
 ਨੈ॥ ਕਿਸਰਬੰਤੁਇਨੈ॥ ਕਿਸਰਬੰਤੁਚੰਦ੍ਰੇ॥ ੧੫੯॥ ਕਿ
 ਸਰਬੰਕਲਮੈ॥ ਕਿਪਰਬੰਛਮੈ॥ ਕਿਅਕਿਲਾ
 ਲਮੈ॥ ਕਿਸਰਬੰਕਲਮੈ॥ ੧੬੦॥ ਕਿਸਰਬੰਕਲਵ
 ਜੁਭੈ॥ ਤਮਾਮੁਲਕੁਜੁਭੈ॥ ਹਮੇਸੁਲਸਲਾਮੈ॥ ਸਲੀ
 ਖਤਮੁਰਮੈ॥ ੧੬੧॥ ਗਨੀਮੁਲਾਸਿਕਸਤੈ॥ ਗਗੀਭ
 ਲਪਰਸਤੈ॥ ਬਿਲੀਰੁਲਮਕਲੈ॥ ਜਮੀਨੁਲਜਮਾ
 ਨੈ॥ ੧੬੨॥ ਤਮੀਜੁਲਤਮਾਮੈ॥ ਰੁਜੁ
 ਅਲਾਨਿਧਨੈ॥ ਹਗੀਫੁਲਾਜੀਮੈ॥ ਗਜਾਇਕਖਕੀ
 ਨੈ॥ ੧੬੩॥ ਅਨੇਕੁਲਤਮੈ॥ ਅਭੇਰੈ॥ ਅਭਗੈ॥
 ਅਜੀਜੁਲਾਨਿਵਜੈ॥ ਗਗੀਮੁਲਾਖਿਰਜੈ॥ ੧੬੪॥
 ਨਿਰਕਤਸੁਪੈ॥ ਤਿਮੁਕਤਿਬਿਭੁਤੈ॥ ਪ੍ਰਭੁਗਤਿ
 ਪ੍ਰਭੁਭੈ॥ ਸੁਜੁਗਤਿਸੁਧੈ॥ ੧੬੫॥ ਸਰੈਵਸੁੰਧਪੈ॥ ਅ
 ਭੇਰੈ॥ ਅਨੁਪੈ॥ ਸਮਸਤਪਰਜੈ॥ ਸਰਸਰਬਸ
 ਜੈ॥ ੧੬੬॥ ਸਮਸਤੁਲਸਲਾਮੈ॥ ਸਰੈਵਲਾਅ
 ਕਮੈ॥ ਨਿਸਰਬੰਛਮੈ॥ ੧੬੭॥ ਨਿਸਰਬੰਛਮੈ॥ ੧੬੮॥

Digitized by Panjab Digital Library | www.panjabdigilib.org

ਗਤਾ॥ ਸਰਬਮੁਕਤ ॥ ੧੪ ॥ ਸਾਵਲਾਭੰ ਧੁੰਦੁਪ੍ਰਸ
 ੧੨॥ ਨਮੋਨਕਨਾਸੋ॥ ਸਰੈਵੰਪ੍ਰਕਾਸੋ॥ ਅਨੰਗੀਸੁਰੁਪੋ॥ ਅ
 ਭੰਗੀਚਿਭੁਤੇ ॥ ੧੪ ॥ ਪ੍ਰਮਾਥੰਪ੍ਰਮਾਥੈ॥ ਸਰਾਸੰਬਸਥੈ॥ ਅ
 ਗਧਿਸੰਰੁਪੋ॥ ਨਿਬਧਿਚਿਭੁਤੇ ॥ ੧੫ ॥ ਅਨੰਗੀਅਨ
 ਮੋ॥ ਤਿਭੰਗੀਤਿਕਮੋ॥ ਤਿਭੰਗੀਸੁਰੁਪੋ॥ ਸਰਬੰਗੀਅਨੁ
 ਪੋ॥ ੧੬ ॥ ਨਿਸਾਕਸੰਗੀਕੋ॥ ਅਮਿਤ੍ਰੈਅਮੀਕੋ॥ ਸ
 ਰੈਵੰਪ੍ਰਭੈ॥ ਅਜੈਅਜੈ ॥ ੧੭ ॥ ਮੁੰਤ੍ਰੰ ॥ ੧੮ ॥
 ਨਪੋਤੰਪੁਤ੍ਰੈ॥ ਨਸਤ੍ਰੈਨਮਿਤ੍ਰੈ॥ ਨਤਤੰਨਮਤ੍ਰੈ॥ ਨਜਤੰਨ
 ਪਤ੍ਰੈ ॥ ੧੯ ॥ ਕਿਜਹਗਜਹੁਗੈ॥ ਕਿਹਜਹਤੁਗੁਗੈ॥ ਹਮੇ
 ਸੁਲਸਲਾਮੈ॥ ਸਮਸਤੁਲਕਲਾਮੈ ॥ ੨੦ ॥ ਕਿ
 ਸਤਬਰਿਮਗੈ॥ ਕਿਹਸਤੁਲਚਿਗੈ॥ ਕਿਕਾਮਿਲ
 ਕਗੀਮੈ॥ ਕਿਗਜਿਕਹੀਮੈ ॥ ੨੧ ॥ ਕਿਰੰਜੀਰਿਰੰਰੈ॥
 ਕਿਗਜਿਕਰਿਰੰਰੈ॥ ਕਗੀਮੁਲਕਮਲਰੈ॥ ਕਿਹਸਤੁਲ
 ਜਮਲਰੈ ॥ ੨੨ ॥ ਗਨੀਮੁਲਾਖਿਗਜੈ॥ ਗਗੀਬੁਲਾਨਿ
 ਵਜੈ॥ ਹਗੀਫੁਲਾਨਿਕਨਰੈ॥ ਹਿਗਸੁਲਾਫਿਕਨਰੈ
 ੨੩ ॥ ਕਲੰਕੰਪ੍ਰਣਸ੍ਰੈ॥ ਸਮਸਤੁਲਾਨਿਵਸ੍ਰੈ॥ ਅ
 ਗੰਜੁਲਗਨੀਮੈ॥ ਗਜਾਇਕਹੀਮੈ ॥ ੨੪ ॥ ਸਮਸ
 ਤੁਲਜੁਬੰਰੈ॥ ਕਿਸਤਬਕਿਰੈ॥ ਕਿਨੁਕੰਪ੍ਰਣਸ੍ਰ
 ਰੈ॥ ਬਿਹਿਸਤੁਲਾਨਿਵਸ੍ਰੈ ॥ ੨੫ ॥ ਕਿਸਰਬੁਲਗ
 ਵਨਰੈ॥ ਹਮੇਸੁਲਾਵਨਰੈ॥ ਤਮਮੁਲਤਮੀਜਰੈ
 ॥ ਸਮਸਤੁਲਾਅ ॥ ੨੬ ॥ ਸੰਪ੍ਰਮਈਸਰੈ॥

ਸਮਸਤੁਲਾਅਰੀਸੈ॥ ਅਰੇਸੁਲਾਅਲੇਖੈ॥
 ਤਮੇਸੁਲਾਅਭੇਖੈ॥ ੧੫੬॥ ਜਿਮੀਨੁਲਜਮੈ॥
 ਅਮੀਕੁਲਾਇਮੈ॥ ਕਰੀਮੁਲਕਮਾਣੁ॥ ਕਿਜੁ
 ਰਾਮਤਜਮਾਣੈ॥ ੧੫੭॥ ਕਿਅਚਲੰਪ੍ਰਕਾਸੁ॥
 ਕਿਅਮਿਤਸਥਾਸੈ॥ ਕਿਅਜਬਜਗੁਪਤੈ॥
 ਕਿਅਮਿਤੋਬਿਬੁਤੈ॥ ੧੫੮॥ ਕਿਅਮਿਤੋਉਪਮਾ
 ਹੈ॥ ਕਿਅਮਿਤਪ੍ਰਭਾਉ॥ ਕਿਅਚਲਾਅਨੰਗੈ॥ ਕਿ
 ਅਮਿਤੋਅਤੰਗੈ॥ ੧੫੯॥ ਰਾਮਚੰਦ੍ਰਪ੍ਰੀਤਪ੍ਰੀਤ
 ਮੁਨਮਨਪ੍ਰਨਮਾਗੁਨਿਗਨਮੁਦਮਾਅਰਿਥ
 ਰਿਅਗੰਜਾਹਰਿਨਰਪ੍ਰਭੰਜ॥ ੧੬੦॥ ਅਨਿਗਨਪ੍ਰਨ
 ਮਾਮੁਨਿਮਨਸਲਾਮਾਹਰਿਨਰਅਖੰਡਾਬਰਨਰ
 ਅਮੰਡ॥ ੧੬੧॥ ਅਨਭਵਅਨਾਸਾਮੁਨਿਮਨਪ੍ਰ
 ਕਾਸਾਗੁਨਿਗਨਪ੍ਰਨਮਾਜਲਥਲਮੁਦਮ॥ ੧੬੨॥
 ਅਨਾਛੰਜਅੰਗਾਅਸਨਅਤੰਗਾਉਪਮਾਅ
 ਪਗਾਗਤਿਮਤਉਰਗ॥ ੧੬੩॥ ਜਲਥਲਅਮੰ
 ਡਾ॥ ਰਿਸਵੇਸੁਅਤੰਗਾਜਲਥਲਮੰਤਾ॥ ਰਿ
 ਸਵੇਸੁਬਿਅੰਤਾ॥ ੧੬੪॥ ਅਨਭਵਅਨਾਸਾਧ੍ਰਿ
 ਤਧਰਧਰਸਾਅਜਾਨਬਯਾਏਕੈਸਰਾ॥ ੧੬੫॥
 ਓਅੰਕਰਅਰਿ॥ ਕਥਨੀਅਨਰਿ॥ ਥਲਖੰਡਖਿ
 ਆਲਾਗੁਰਬਰਅਕਲਾ॥ ੧੬੬॥ ਧਰਧਰਪ੍ਰਣਾ
 ਮਾਹਿਤਭਲਾਮਾਅਨਛੰਜਗਤਾਅਜਿਜ

ਨਬਤਾ॥੧੬॥ਅਨੰਦੰਗਤਾਅਨੰਦਬਤਾਅ
 ਨਦੁਰੰਗਤਾਅਨੰਦਪਤਾ॥੧੬੭॥ਅਰਿਠਧਰ
 ਮਾਅਤਿਢੀਠਕਰਮਾਅਣਬਿਣਮਣੰਤਾਰਤ
 ਮੰਤਾ॥੧੬੮॥ਰਹਿਬੋਲਮਨਛੰਨਾਭੂਪੁਸ਼੍ਟਿਕ
 ਰੁਣਲਯੋਗਾਅਰਿਧਾਲਯੋਗਾਖਲਖੰਡਨੋ॥ਮਹਿ
 ਮੰਤਨੋ॥੧੬੯॥ਜਗਤਸ੍ਵਰੋਗਾਪਰਮੇਸ੍ਵਰੋ॥ਕ
 ਲਿਕਸਣੋ॥ਸ੍ਵਬਉਬਰਣੋ॥੧੭੦॥ਪ੍ਰਿਤਕੇਧੁਣੋ
 ॥ਜਗਕੇਕੁਣੋ॥ਮੁਨਿਮਨਯੋ॥ਜਗਜਨਯੋ॥੧੭੧
 ॥ਸਰਬੰਭਰੋ॥ਸਰਬੰਕਰੋ॥ਸ੍ਵਪਾਸਯੋ॥ਸ੍ਵਪਨ
 ਸਯੋ॥੧੭੨॥ਕੁਰੁਣਕਰੋ॥ਚਿਸ੍ਵੰਭਰੋ॥ਸਰਬੰਸ੍ਵ
 ਰੋ॥ਜਗਤੋ॥ਸ੍ਵਰੋ॥੧੭੩॥ਬ੍ਰਹਮੰਰਿਸਯੋ॥ਖਲਖੰ
 ਡਸੋ॥ਪਰਤੋਪਰੋ॥ਕੁਰੁਣਕਰੋ॥੧੭੪॥ਅਜਪਾਜ
 ਪੋ॥ਅਥਪਾਥਪੋ॥ਅਕ੍ਰਿਤਾਕ੍ਰਿਤੋ॥ਅਮ੍ਰਿਤਾ
 ਮਿਤੋ॥੧੭੫॥ਅਮ੍ਰਿਤਾਮ੍ਰਿਤੋ॥ਕੁਰੁਣਕ੍ਰਿਤੋ॥ਅ
 ਕ੍ਰਿਤਾਕ੍ਰਿਤੋ॥ਪਰਣੀਧੁਤੋ॥੧੭੬॥ਅਮ੍ਰਿਤੋਸ੍ਵਰੋ
 ॥ਪਰਮੇਸ੍ਵਰੋ॥ਅਕ੍ਰਿਤਾਕ੍ਰਿਤੋ॥ਅੰਬ੍ਰਿਤਾ
 ਬਿਤੋ॥੧੭੭॥ਅਜਬਾਕ੍ਰਿਤੋ॥ਅਮ੍ਰਿਤਾਮ੍ਰਿਤੋ॥ਨ
 ਰਨਇਕੋ॥ਖਲਧਾਇਕੋ॥੧੭੮॥ਚਿਸ੍ਵੰਭਰੋ॥ਕ
 ਰੁਣਲਯੋ॥ਨਿਪਨਇਕੋ॥ਸ੍ਵਪਾਇਕੋ॥੧੭੯॥ਭ
 ਵੰਭੰਜਨੋ॥ਅਗੰਜਨੋ॥ਰਿਪੁਤਪਨੋ॥ਜਪਜਪਨ
 ਤੋ॥੧੮੦॥ਅਕਲੰਕ੍ਰਿਤੋ॥ਸਰਬੰਕ੍ਰਿਤੋ॥ਕਰਤਕਰੋ॥

ਤਰਤਰੀਏ॥੧੮੨॥ਪਰਮਾਤਮਾ॥ਸਰਬਤਮਾ॥ਅ
 ਤਮਬਸਿਏ॥ਜਸਕੇਜਸੇ॥੧੮੩॥ਭੁਜੰਗਪ੍ਰਣਾਤਛੰ
 ਦੁ॥ਨਮੋਸੁਰਜਸੁਰਜੋ॥ਨਮੋਚੰਦ੍ਰਚੰਦ੍ਰੇ॥ਨਮੋਰਾਜਰਾ
 ਜੋ॥ਨਮੋਇੰਦ੍ਰਇੰਦ੍ਰੇ॥ਨਮੋਅੰਧਕਰੇ॥ਨਮੋਤੇਜਤੇਜੋ॥
 ਨਮੋਬ੍ਰਿਰਬ੍ਰਿਰੇ॥ਨਮੋਬ੍ਰਿਜਬ੍ਰਿਜੇ॥੧੮੪॥ਨਮੋਰਾਜ
 ਸੰਤਮਸੰਤਤੁਪੋ॥ਨਮੋਪਰਮਤਤੰਅਤੰਤਸ੍ਰੁਪੇ
 ॥ਨਮੋਜੋਗਜੋਗੇ॥ਨਮੋਗਿਆਨਗਿਆਨੋ॥ਨਮੋਮੰਤ੍ਰਮੰਤ੍ਰੇ
 ॥ਨਮੋਧਿਆਨਧਿਆਨੇ॥੧੮੫॥ਨਮੋਜੁਧੰਜੁਧੰਨਮੋਗਿਆਨ
 ਗਿਆਨੋ॥ਨਮੋਭੋਜੋਭੋਜੇ॥ਨਮੋਪਾਪਾਨੋ॥ਨਮੋਕਲਾਕ
 ਰਤੰ॥ਨਮੋਸੰਤੁਪੋ॥ਨਮੋਇੰਦ੍ਰਇੰਦ੍ਰੇਅਨੰਦੰਬਿਭੁਤੇ॥
 ੧੮੬॥ਅਲੰਕਾਰੁਪੇਅਲੰਕਾਰਲੰਕੇ॥ਨਮੋਅਸ
 ਅਸੇਨਮੋਬੰਕਬੰਕੋ॥ਅਭੰਗੀਸੁਰੁਪੇਅਨੰਗੀਅਨਮੋ
 ॥ਤਿਭੰਗੀਤਿਕਲੇਅਨੰਗੀਅਕਾਮੇ॥੧੮੭॥ਇਕਾ
 ਚਰੀਛੰਦ੍ਰਾ॥ਅਜੋ॥ਅਯੋ॥ਅਭੋ॥ਅਬੈ॥੧੮੮॥ਅ
 ਭੁ॥ਅਜੁ॥ਅਨਾਸਾ॥ਅਕਾਸਾ॥੧੮੯॥ਅਗੰਜਾ॥ਅਭੰ
 ਜਾ॥ਅਲਖਾ॥ਅਭਖਾ॥੧੯੦॥ਅਕਲਾ॥ਰਿਅਲਾ॥
 ਅਲੇਖਾ॥ਅਭੇਖਾ॥੧੯੧॥ਅਨਾਮਾ॥ਅਕਾਮਾ॥ਅਗਾ
 ਗਾ॥ਅਛੰਗਾ॥ਅਨਾਥੰਪ੍ਰਮਾਥਾ॥ਅਜੋਨੀ॥ਅਮੋਨੀ॥੧੯੨
 ॥ਨਰੰਗੋ॥ਨਰੰਗੋ॥ਨਰੁਪੋ॥ਨਰੇਖੰ॥ਅਕਰਮੀ॥ਅਭਰਮੀ॥
 ਅਗੰਜੋ॥ਅਲੇਖੰ॥੧੯੫॥ਭੁਜੰਗਪ੍ਰਣਾਤਛੰਦ੍ਰਾ॥ਨਮੋ
 ਸਤੁੰਪ੍ਰਣਸੋ॥ਸਮਸਤੁਲਪ੍ਰਣਸੋ॥ਅਗੰਜੋ॥ਅਨਮੋ॥

੧੮੩

੧੮੫

ਸਮਤੁਲਨਿਵਸੋ॥ ਨਿਕਮੰਬਿਭੁਤੇ॥ ਸਮਸਤੁੰਮੁ
 ਪੋਕੁਕਮੰਪ੍ਰਣਸੀ॥ ਸੁਪਗਮੰਬਿਭੁਤੇ॥ ੧੮੬ ਸਰ
 ਸੁਚਰਨੰਰਸਤੁੰਪ੍ਰਣਸੀ॥ ਕਗੰਮੁਲਕੁਨਿੰਰਸਮਸ
 ਤੁਲਨਿਵਸੀ॥ ਅਜਇਬਿਭੁਤੇ॥ ਗਜਇਬਗ
 ਨੀਮੋ॥ ਹਗੰਕਗੰਕਗੰਮੁਲਗੰਮੋ॥ ੧੮੭॥ ਚੰਡਚੰ
 ਕੁਵਗਤੀ॥ ਚੰਡਚੰਕੁਭੁਗਤੀ॥ ਸੁਖੰਰਵਸੁਭੰਸਥ
 ਰਸਥਯੁਗਤੀ॥ ਦੁਕਲੰਪ੍ਰਣਸੀ॥ ਰਖਲੰਸੁਪੇ
 ॥ ਸਰਅੰਗਸੰਗੇਅਭੰਗੰਬਿਭੁਤੇ॥ ੧੮੮॥

Handwritten text in a script, likely Persian or Urdu, consisting of several lines of cursive script.

ਸੰਗਸਰੇਹੀ ਸੈਫ ਅਸਿਤੀਤੁ ਪਕਤਰਵਗੀ ਸੇਤ
 ਤਕਕਵਚੰਤਕਰਕਰਿ ਅੰਛਹਮਾਰੇ ਅਸਿਕ੍ਰਿਪਨਪਰ
 ਪਹੀਸਿਫਸੁਲਜਮਰਾ ਛਾਕਵਚੰਤਕਸਤੰਤਕਤਗਤੀਰ
 ਪਰਬਾਛਾ ਅਸਿਕ੍ਰਿਪਨਖੰਡਖੜਗਤੁਪਕਤਬਰਮੁਖੀ
 ਗਸੈਫਸਰੇਹੀਸੈਫਖਾਇਹਮੁਖਪੀਗ ਤੀਰਤੁਹੀਸੈਥੀਤੁ
 ਹੀਤੁਹੀਤਬਰਤਰਵਗਾਨਮਤਰਹਜੋਜਪੈਭਏਸਿਧਰਵਪਗ
 ਕਾਲਤੁਹੀਕਲੀਤਹੀਤੁਹੀਤਗਮੁਖੀਗਤੁਹੀਨਿਸਨੀ
 ਜੀਤਕੀਅਜਤੁਹੀਜਗਬੀਰ ਤੁਹੀਸੈਫਸੈਥੀਤਬਰਤੁ

ਨੇਖੰਗੁ ਮੁਖਾਨਾ ਤੁਹੀ ਕਟੀ ਸੀਲ ਸਭ ਤੁਮ ਹੀ ਕਹਿ ਪ੍ਰਿਧ
 ਨਾ ॥ ੬ ॥ ਸੁਖ ਅਸੁ ਤੁਮ ਹੀ ਸਿਧ ਤੁਮ ਹੀ ਕਵਚ ਨਿਗੰਗਾ ਕਵ
 ਚੰਤ ਕੁ ਮਿਹੀ ਬਨ ਤੁਮ ਬਿਖਾ ਪਕ ਸਬੰਗਾ ॥ ੭ ॥ ਸੁਰ ਸਭ
 ਕਰਨ ਤੁਹੀ ਤੁਹੀ ਚਿਰਿ ਘੋਰ ਸਗਾ ਤੁਮ ਸਭ ਕੋ ਉਪਸਾਹਿ ਤੁਮ
 ਹੀ ਲੇਹੁ ਬੰਗਾ ॥ ੮ ॥ ਤੁਮ ਭੀਰਿ ਨਸਨੀ ਤੁਹੀ ਤੁਮ ਹੀ ਜੀ ਅ
 ਨ ਉਪਾਹਿ ॥ ਕਉ ਤਕੇ ਹਨ ਕੇ ਨ ਮਿਤ ਤਿਨ ਮੈ ਬਦਿ ਬਦਿ
 ਪਾਤ ॥ ~~ਭੀਰੁ ਨਾ ਪਾਤੁ ਪਾਤੁ ਪਾਤੁ ਪਾਤੁ ਪਾਤੁ~~ ॥ ੯ ॥

ਤਮ ਸੀਸ	ਰੰਗੁ ਜ
ਸੁਹੀ ਬਿ	ਰਸਮ
ਚਿਜਨਾ	ਰਦੀ ॥

ਤੁਹੀ ਕਵ ਸੀਸ ਭੀ ਕਹੀ ਐਹੰ ਛਹ ਮਾਹਿ ॥ ੧੨ ॥ ਤੁਮੀ ਗਿਰਜਤੁ
 ਮਹੀ ਗਰਤੁ ਮਹੀ ਤੀਰੰਤੁ ਛੰਗਾ ॥ ੧੩ ॥ ਦਾਸ ਜਾਨ ਮੈ ਸਰ ਰੰਛੰਕ
 ਰੰ ਸਬੰਗਾ ॥ ੧੪ ॥ ਛੁਗੀ ਕਲ ਮਹਿ ਪ੍ਰਕਾਰ ਭਨਿਖੰ ਜਗ ਬੁਗਰ
 ਨਾਇ ॥ ਅਮਰ ਹਿਜ ਕ ਸਭ ਜਗਤ ਕੇ ਮੁਹਿ ਤੁਮ ਲੇਹੁ ਬਚਾਇ ॥
 ੧੫ ॥ ਪ੍ਰਥਮ ਉਪਾਵੁ ਜਗਤ ਤੁਮ ਤੁਮ ਹੀ ਪਖ ਬਨਾਇ ॥
 ਅਪ ਤੁਹੀ ਫਿਗ ਕੋਰੁ ਤੁਮ ਹੀ ਕੋਰੁ ਸਹਾਇ ॥ ੧੬ ॥ ਮੱਛ ਕੱਢ
 ਬਹੁ ਤੁਮ ਤੁਮ ਬਦਨ ਮੀਤਗਾ ॥ ਨਸਿਧ ਬਉ ਪਤੁ ਹੀ
 ਤੁਹੀ ਜਗਤ ਕੇ ਸਗਾ ॥ ੧੭ ॥ ਤੁਮ ਹੀ ਗਮ ਸੀ ਕਿਨ ਤੁਮ ਤੁਹੀ
 ਬਿਨ ਕੋਹ ਪਾ ॥ ਤੁਹੀ ਪ੍ਰਥਮ ਜਗਤ ਕੀ ਤੁਹੀ ਅਪ ਹੀ ਭੁਪ
 ॥ ੧੮ ॥ ਤੁਹੀ ਬਿਪੁ ਛੰਤੀ ਤੁਹੀ ਹੀ ਕੋਰੁ ਅਹੁ ਭੀ ॥ ਸਮਰਨ
 ਅਹੰ ਕੁ ਤੁਮ ਹੀ ਭਿਰ ਉਪਾਉ ॥ ੧੯ ॥ ਸੀਸ ਤੁਹੀ ਕਯਾ ਤੁਹੀ

ਤੈਪ੍ਰੀਨੀਕੈਪ੍ਰੀਨਾਤੈਬਿਰਿਯਾਜਗਬਕਤੈਕੋਬੇਖਯਾ
 ਨ ॥ ਬਿਸਿਖਬਨਧਨੁਖਗੁਨਸਰਕੈਬਗਜਿਨੰਮ
 ॥ ਗੀਰਖਤੰਗਤਰੰਚੇਸਰਕੋਮਮਕਾਮ ॥ ਤੈਯੀਰਲੈ
 ਸਤੁਅਗਿਮਗਾਤਕਸਸਬਨਾਤੁਮਚੈਗਿਨਪ੍ਰਥਮੈਠੈ
 ਬਹੁੰਬਜੈਕ੍ਰਿਪਨ ॥ ਤੁਮਪਟਸਪਸੀਪਰਸਪਰਮਾਇ
 ਕੀਖਾਨਾਤੇਜਗਕੋਰਾਂਭਏਦੀਅਤਵਜੰਬਰਦਨ ॥
 ਸੀਸਸਤੁਅਗਿਮਗਾਤਕਸਸਬਨਾਤੁਮਚੈਗਿਨਪ੍ਰਥਮੈਠੈ
 ਸਗਤੁਮਕੀਯੋਭਗਤਅਪੋਜਨ ॥ ਜਮਹਰਜਮਰ
 ਜਾਜਥੋਜੋਪਤਕਜਿੰਨਇਲਾਟੈਕੁਟੈਲਾ ॥ ਤਤੈਯੋਭੇ
 ਪ੍ਰਥਮੇਜਾਇ ॥ ਚਾਰਥੈਪ੍ਰਥਮਥੀਬਿਸਿਖਾਚਰਬਾ
 ਸਭਪ੍ਰਥਮਾਜੋਏਤੁਮਕਿਰਪਕਰਾਤੈਜਗਤਕੋਪ
 ਸੋਸੁਮੇਗਸਮਤਕਗੀਧਾਰੰਮਮੇਮਾਮੁਕੀਤੈਜਲਜ
 ਮਕਤਏਜਿਨੈਕਾਏਏਸਕਰਗ ॥ ਸੋਸੋਸੋਧੀਸੁਤੁਅ
 ਗਿਸਰਗਾਗਿਜਿੰਨਾਮਾਮਦਾਮਾਚਤਥਾਸੋਮਰਕੋਮਮ
 ਕਾਮ ॥

ਮ

॥ ਕਵਚਸਥਰਪ੍ਰਥਮੈਲੈਮਮਾਚਰਅੰਤੁਮਤ
 ਧੀਨਮਕ੍ਰਿਪਨਕੇਜਾਚਤੁਮਸੀਯੋਏ ॥ ਸੋਸੋਸੋਸਰਗ
 ਮੈਕੋਏਅੰਤੁਟਪਦਕੁੰਤੁਮਾਗਏਧਰੰਜਨ ॥ ਸੋਸੋ
 ਰਖਾ ॥ ਪ੍ਰਥਮੇਜਾਚਰਪ੍ਰਥਮਕੋਏਪਲਾਚਤੁਮੈਲੈ ॥
 ਲਨਮਸਿਧੇਸਕੇਸਰਪ੍ਰੰਮਧਰ ॥ ਸਿਸੁਨਮਾਠਿਲਕ

ਤਬਹੁਰਿਉਚਰੇਨਥਾਸਕਲਨਾਮਮਈਸਕੇਸਰਾਬ
 ਸੋਜੀਅਸਾਬ ਸਿੰਘਸਬਰਤਬੋਪ੍ਰਥਮਬਾਤਨਬੁ
 ਰਿਉਚਗਾਸਭੈਨਾਮਜਗਮਾਤਕੇਲੀਜਹੁਸੁਕਚਿਸੁਪਰ
 ਰਿਪ੍ਰਥੰਡਨਮੰਡਨਜਗਤਖਲਖੰਡਨਜਗਮੰਗਿ। ਤਕੇ
 ਨਾਮਉਚਗੀਐਜਿਹੁਸੁਨਿਰੁਖਦਗਿਜਾਂਹਿ ਸਭਸੋਸ੍ਰ
 ਨਕੇਨਾਮਕਹਿਪ੍ਰਥਮਅੰਤਪਤਿਭਖਾਸਭੀਨਾਮਕ੍ਰਿਪਾ
 ਨਕੇਸਰਹਿਦੈਮੋਰਖੁ ਖੰਡਿਖਕੇਖੇਲਤਖੜਗਖ
 ਗਖੰਡੋਖਤਿਖਗਾਖੇਲੰਤਕਖਲਕੇਮਗੀਅਸਿਕੇਨਾਮ
 ਬਿਚਰਾ ਭੁਤੰਤਕਸੀਭਗਵਤੀਭਵਤਨਾਮਖਖਾਨ
 ॥ਸਿਗੀਭਵਨੀਭੈਤਗਨਿਸਭਕੋਕਰੋਕਲੇਖਾਨ॥

ਭੁਤਸਬਰਕੋਭਾਖਿਬਹੁਰਿਅਭਿਭਖੀਐ। ਸਭਅ
 ਸਿਜੁਕੇਨਾਮਜਾਨਜੀਅਰਾਖੀਐ। ਨਾਮੀਸ਼ਾਨਸਭਕਹਿ
 ਧਨਸਭਉਚਗੀਐ। ਸਭਖੰਡੋਕੇਨਾਮਸਤਿਜੀਅਧਰੀ
 ਐ ਪ੍ਰਥਮਨਾਮਜਾਮਕੋਉਚਰਿਬਹੁਰੰਗੁਰਨ
 ਉਚਗੀਸਕਲਨਾਮਜਮਰਾਡੁਕੇਲੀਜਹੁਸੁਕਚਿਸੁਪਰ
 ਰਿ ਉਚਗਸਬਰਪ੍ਰਥਮੈਕੋਪੁਨਿਅਹਿਸਬਰਉਚਗੀ।
 ਨਾਮਸਕੈਜਮਰਾਡੁਕੇਲੀਜਹੁਸੁਕਚਿਸੁਪਰਿ ਮਿਸ਼
 ਗੀਵਸਿਸਾਅਹਿਉਚਰਿਪੁਨਿਅਸਿਸਬਰਉਚਗੀਸਭੈਨਾ
 ਮਸ਼ੀਖੜਗਕੇਲੀਜੋਹਿਦੈਬਿਚਾਰੇ ਕਗੀਕਰੰਤਕਰਾ
 ਮਹਿਪੁਕਾਲਾਪੁਕਰਵਗੀ। ਕਰਚੇਲਿਕਿਰਪਾਨਕੇਲੀਜ
 ਹਨਾਮਸੁਪਰਿ ਕਸਤਕਗੀਕਰਪ੍ਰਥਮਕਹਿਪੁਨਿਅਹਿ

ਸਬਰੁ ਸੁਨਾਇ॥ ਸੰਸ੍ਰੁ ਜੋਕੇ ਨਾਮ ਸੁਭਮੇ ਗੀ ਕਰੁ ਸੁਨਾਇ
 ॥੧੫॥ ਸਿਰੀ ਸੋਹੰ ਸਿਰਸ ਮਜਾ ਸਮਾ ਅੰਗਨ ਸੋਇ॥ ਤੇਗਜਾ
 ਪਤੁ ਮੁੰਜ ਪੋਭਲੇ ਤੁਹੰ ਤੋਇ॥੧੬॥ ਖਗੀ ਮ੍ਰਗ ਜੰਢੁ
 ਜੰਗਗਨ ਏ ਪਰ ਪ੍ਰਥਮ ਉਚ ਗਿ॥ ਫੁਨਿ ਅਹਿ ਸਬਰ ਉਚ
 ਗੀ ਐ ਜਾਨਿ ਤਿਸੈ ਤਰਵਾ ਗਿ॥੧੭॥ ਹਲ ਬਿਜੁ ਨੰਬੀ ਮਗ
 ਥੀ ਮਿਸਰੀ ਉਨਾਨਾ॥ ਸੈਫ ਸੋਹੰ ਸੰਸ੍ਰੁ ਪਤਿ ਜਿਤਿ ਤੈਰੁ
 ਮਾਹੁ ਸਮਾ॥੧੮॥ ਕਤੀ ਇਮਾਨੀ ਹਿੰਦਵੀ ਸਭ ਸੰਸ੍ਰੁ ਕੇ
 ਨਥਾ ਲੋਭ ਗਉਤੀ ਨਿਕਸਿਰੈ ਅਪਕਲੰਕੀ ਹਥਾ॥੧੯॥
 ਪ੍ਰਥਮ ਸਕਤਿ ਪਰ ਉਚ ਰਿਕੈ ਪੁਨਿ ਕੁ ਸਕਤਿ ਬਿਸੇਖਾ॥ ਨਾ
 ਮ ਸੈਂਠ ਥੀ ਕੈ ਸਕਲ ਨਿਕਸਤ ਜੰਤਿ ਅਨੇਕਾ॥੨੦॥ ਪ੍ਰਥਮ
 ਸੁਭਟ ਪਰ ਉਚ ਰਿਕੈ ਬਹੁ ਸਿਬਰ ਅੰਦੇਹਾ॥ ਨਾਮ ਸੈਂਠ ਥੀ
 ਕੈ ਸਭੈ ਸਮੁੰਦਰੁ ਗਚਿਤ ਲੇਹਾ॥੨੧॥ ਪ੍ਰਥਮ ਭਾਖਿ ਸੰਨਤ
 ਪਰ ਪੁਨਿ ਸਿਪੁ ਸਬਰ ਉਚ ਗਿ॥ ਨਾਮ ਸੈਂਠ ਥੀ ਕੈ ਸਕਲ ਚ
 ਤੁਰ ਚਿਤ ਨਿਜੁ ਧਾਗਿ॥੨੨॥ ਉਚ ਰਿਕੰਭ ਪ੍ਰਥਮੈ ਸਬਰ ਪੁਨਿ
 ਅਹਿ ਸਬਰ ਕੋਹਾ॥ ਨਾਮ ਸੈਂਠ ਥੀ ਕੈ ਸਭੈ ਚਿਤ ਮਹਿ ਚਤੁਰਲ
 ਤੇ॥੨੩॥ ਤਨੁ ਤਨ ਪਰ ਪ੍ਰਥਮ ਕਹਿ ਪੁਨਿ ਅਹਿ ਸਬਰ ਬਖਾ
 ਨਾ॥ ਨਾਮ ਸੈਂਠ ਥੀ ਕੈ ਸਭੈ ਚਿਰ ਚਤੁਰ ਚਿਤ ਜਾਨਾ॥੨੪॥ ਇ
 ਸੀ ਸੋਹੰ ਪ੍ਰਥਮ ਕਹਿ ਪੁਨਿ ਬਚਕੁ ਅਰਧੰਗਾ॥ ਨਾਮ ਸੈਂਠ ਥੀ
 ਕੈ ਸਭੈ ਉਚਰਤ ਜਹੁ ਨਿਸੰਗਾ॥੨੫॥ ਸੰਗ ਸਮਰਕਰ ਸੈਂਠ ਥੀ
 ਸੰਸ੍ਰੁ ਸਮਨ ਕੋਭੇ ਸਾ॥ ਸਬਲ ਸੁਭਟ ਹਥ ਲੈ ਜੀਤਿ ਸਮਰ
 ਸੁਰੇਸਾ॥੨੬॥ ਛੰਤ ਪਗੀ ਮ੍ਰਗਾ ਬਿਜੈ ਕਰ ਭਟ ਜੋਕੇ ਨਾਮਾ ਸ

ਕਲਾਇਏ ਤੀਸਤਨਾਮਿ ਤਿਸਿਧੋਕਧਮ॥ ੨੭॥ ਲਛ
 ਮਨਾਉਗਧੁਟੇਤਕਚਏਪ੍ਰਥਮਉਚਗਿ॥ ਪੁਨਿਅਭਿਭਖੇ
 ਸਕਤਿਕੋਨਿਕਸਤਿਨਮਾਪਾਗ॥ ੨੮॥ ਗਭ੍ਰੀਅਭਸਤੀ
 ਭੈਵੀਭੁਲਾਨੇਜਾਭਖਾਬਗਭ੍ਰੀਸੈਥੀਸਕਤਸਭਜਨਿ
 ਹਿਰੈਮੈਥਾ॥ ੨੯॥ ਬਿਸਨਨਮਪ੍ਰਥਮੈਉਚਗਿਪੁਨਿਪਰਸ
 ਸ੍ਰਉਚਗਾਨਮਸੁਰਗਸਨਕੇਸਭੈਨਿਕਸਤਜਾਤਿਅਪਾਗ
 ॥ ੩੦॥ ਮੁਗਧਪ੍ਰਥਮਉਚਗਿਕੈਮਰਨਬੁਧਹਿਕੋ॥ ਨਮ
 ਸੁਰਗਸਨਚਕ੍ਰਕੇਚਿਤਮੋਚਤੁਗਲੋ॥ ੩੧॥ ਮਧੋਕਨਮਉ
 ਚਗਿਕੈਪਰਬੁਧਹਿਉਚਗਾਨਮਸੁਰਗਸਨਚਕ੍ਰਕੇਲੀਜੈ
 ਸੁਕਬਿਸੁਧਗ॥ ੩੨॥ ਨਗਕਸੁਗਪ੍ਰਥਮੈਉਚਗਿਪੁਨਿਪੁਸ
 ਥਰਥਖਨਾਨਮਸੁਰਗਸਨਚਕ੍ਰਕੇਚਤੁਗਚਿਤਮੈਜਨਾ॥
 ੩੩॥ ਦੈਤਥਕਤ੍ਰੋਕਨਮਕਹਿਸੁਰਨਬੁਧਹਿਉਚਗਾਨਮਸੁ
 ਰਗਸਨਚਕ੍ਰਕੇਜਨਚਿਤਨਿਧਗ॥ ੩੪॥ ਪ੍ਰਥਮਚੈਰੇਗਿਨ
 ਥਕੇਲੀਜੈਨਮਥਨਇ॥ ਪੁਨਿਪੁਸਥਰਉਚਗਿਐਚ
 ਕ੍ਰਨਮੈਯੋਜਾਇ॥ ੩੫॥ ਨਗਕਸੁਗਕੋਨਮੁਕਹਿਮਰਨਚ
 ਬੁਧਹਿਉਚਗਿਨਮਸੁਰਗਸਨਚਕ੍ਰਕੇਲੀਜੁਸੁਕਬਿਸੁ
 ਧਗਿ॥ ੩੬॥ ਕੋਨਬਿਸਕਹਿਜਿਸਨਅਨੁਜਾਪੁਧਬੁ
 ਹਿਉਚਗਾਨਮਸੁਰਗਸਨਚਕ੍ਰਕੋਨਿਕਸਤਚਲੈਅਪਾਗ
 ੩੭॥ ਬਜ੍ਰਅਨੁਜਪ੍ਰਥਮੈਉਚਗਿਫਿਗਿਪਰਸਸੂਥਖਨਾ॥
 ਨਮਸੁਰਗਸਨਚਕ੍ਰਕੇਚਤੁਗਚਿਤਮੈਜਨਾ॥ ੩੮॥ ਪ੍ਰਥਮ
 ਬਿਸਪਰਉਚਗਿਕੈਪੁਨਿਕੁਸਸੂਬਿਸੇਖਾ॥ ਨਮਸੁਰਗਸ

ਨਚੱਕ੍ਰਕੇਨਿਕਸਤਚਲੇਅਸੇਕ . ਪ੍ਰਥਮੈਵੈਉ
 ਚਰਿਅੰਗਿਧਿਸਿਧਕੇਧਾਮਾਪੁਨਿਪਰਸਸੂਬਖਨੀਐਜ
 ਨਚੱਕ੍ਰਕੇਨਮ ਗਿਰਧਰਪ੍ਰਥਮਉਚਰਿਪਰਅਯੁਧ
 ਬਹੁਰਿਉਚਗਾਨਾਮਸੁਰਗਸਨਚੱਕ੍ਰਕੇਨਿਕਸਤਚਲੇਅ
 ਧਰ . ਕਲੀਨਥੀਅਪ੍ਰਥਮਕਹਿਸਸੂਸਥਰਕਹੁ
 ਅੰਤਾਨਾਮਸੁਰਗਸਨਚੱਕ੍ਰਕੇਨਿਕਸਤਜਹਿਅੰਤ

ਕੀਸੇਕੀਸੇਪ੍ਰਥਮਕਹਿਫਿਰਿਕਹਿਸਸੂਬਿਚਗਾਨ
 ਮਸੁਰਗਸਨਚੱਕ੍ਰਕੇਲੀਜਹੁਸੁਕਥਿਸੁਧਰ . ਬਕੀ
 ਬਕਾਸੁਰਸਥਰਕਹਿਫਿਰਿਬਚਸੰਤਉਚਗਾਨਾਮਸੁਰ
 ਗਸਨਚੱਕ੍ਰਕੇਨਿਕਸਤਚਲੇਅਧਰ . ਅਧਨਾਮਨ
 ਅਧਨਉਚਰਿਪੁਨਿਬਚਸਸੂਬਖਨਾਨਾਮਸੁਰਗਸਨ
 ਚੱਕ੍ਰਕੇਸਭੈਚਤੁਰਚਿਤਜਨ ਸੀਰਿਪਤ੍ਰਕੇਨਮਕ
 ਹਿਫਿਰਿਪਰਸਸੂਬਖਨਾਨਾਮਸੁਰਗਸਨਚੱਕ੍ਰਕੇਸਭੈ
 ਸਮੁਝਸੁਗਗਿਆਨ . ਸਭੈਸੁਭਟ
 ਅਭੈਸਭਸੁਕਥਿਯੋਸਮਝੈਮਨਮਾਂਗਿਯਿਸਚੱਕ੍ਰਕੇਨ
 ਮਮੈਭੈਰਕਉਨਹੁਨਹਿ

ਥਿਸਿਖਬਾਨਸਰਧਨੁਜੁਨਕਵਚੰਤਕਕੇਨ
 ਮਾਸਰਹਮਗੀਜੈਕੋਸਕਲਕੋਮਮਕਮ ਧਨੁਖਸ
 ਬਰਪ੍ਰਥਮੈਉਚਰਿਅਸਾਜਬਹੁਰਿਉਚਗਾਨਾਮਸਿਲੀਮੁ
 ਥਕੇਸਭੈਲੀਜਹੁਚਤੁਰਸੁਧਰ . ਧਨਚਸਥਰਪ੍ਰਥਮੈ

ਉਚਿਤ ਅਗਤ ਬਹੁਤਿ ਚਗਾਨ ਸੀਮਾ ਮੁਖਕੇ ਸ
 ਭੈਨਿਕਸਤ ਚਲ ਅਪਰ ਨਾਮ ਉਚਿਤ ਬਿਗੇਥ
 ਸੀਬ ਹੁਬਿਥ ਖਾਨਾ ਨਾਮ ਸਿਲੀ ਮੁਖਕੇ ਸਭੈ ਲੀਜੁ ਰੇ
 ਪਛਨ ਸਭ ਮਿਗਣ ਨਕਨ ਮਕਹਿ ਪਰ ਬਹੁਤਿ
 ਚਗਾਨ ਮਸਭੈ ਸੀਬ ਨਕੇ ਜਾਨੁ ਰੇ ਨਿਰਧਾਰੇ ਸ
 ਕਲਕਵ ਚਕੇ ਨ ਮਕਹਿ ਤੇਰ ਕਬਹੁ ਬਿਥ ਖਾਨਾ ਨਾਮ ਸ
 ਕਲ ਸੀਬ ਨਕੇ ਨਿਕਸਤ ਚਲੇ ਪ੍ਰਮਾਨ ਨਾਮ ਚਗਮ
 ਕੇ ਪ੍ਰਥਮ ਕਹਿਛ ਰਕਬ ਹੁਬਿਥ ਖਾਨਾ ਨਾਮ ਸਭੈ ਹੀਬ ਨਕੇ
 ਚਤੁਰਚਿਤ ਮੈ ਜਨ ਸੁਭਟਨ ਮਉ ਚਗੇ ਪਰ ਬ
 ਹੁਤਿ ਸੁਨਾਇ ਨਾਮ ਸਿਲੀ ਮੁਖਕੇ ਸਭੈ ਲੀਜੁ ਚਤੁਰਬ
 ਨਾਇ ਸਭ ਪਛਨ ਨਕੇ ਨ ਮਕਹਿ ਪਰ ਬਹੁਤਿ ਬਿਥ ਖ
 ਨਾ ਨਾਮ ਸਿਲੀ ਮੁਖਕੇ ਸਭੈ ਚਿਤ ਮੈ ਚਤੁਰਪਛਨ
 ਪਛੀ ਪਸੀ ਸਪੰਖ ਪਛੀ ਅੰਤ ਕਪੁਨਿ ਭਾਖਾ ਨਾਮ ਸਿ
 ਲੀ ਮੁਖਕੇ ਸਭੈ ਜਾਨਿ ਰੇ ਮੈਰਥੁ ਸਭ ਅਕਾਸਕੇ ਨ
 ਮਕਹਿ ਚਗ ਪਰ ਬਹੁਤਿ ਬਿਥ ਖਾਨਾ ਨਾਮ ਸਿਲੀ ਮੁਖਕੇ ਸ
 ਭੈ ਲੀਜੈ ਚਤੁਰਪਛਨ ਖਾਕਾ ਸਨਭਗ ਨਕਹਿ
 ਚਗ ਪਰ ਬਹੁਤਿ ਚਗਾਨ ਮਸਕਲਾ ਸੀਬ ਨਕੇ ਲੀਜ
 ਤੁਚਤੁਰਸਪਰ ਅਸਮਾਨ ਸਿਪੈ ਹਿਸਰਿ ਵਗਰੁ
 ਬਹੁਤਿ ਬਿਥ ਖਾਨਾ ਪੁਨਿ ਚਗ ਸਬਰ ਬਖਾਨੀ ਐਨਾ ਮਥਾ ਨਕੇ
 ਜਾਨ ਪ੍ਰਥਮਾ ਮਕਹਿ ਚੈ ਕੇ ਪਰ ਬਹੁਤਿ ਮੈਰੇ ਹਾ
 ਪੁਨਿ ਚਗ ਸਬਉ ਚਗੀ ਐਨਾ ਮਥਾ ਨਕੇ ਲੀਜੇ

ਮਹੀਚਕੀਰਨਵੰਟਧਰਧਰਕਹਿਮਨਮੰਗਿ। ਚਰਧਰਥੁ
 ਰਿਬਖਨੀਐਨਮਥਨੈਜਹਿ । ਗਜਨੀਸਗਰਿਨਤਉ
 ਚਰਿਧਰਧਰਕਹਿਅੰਤਾਨਮਸਕਲਸ੍ਰੀਬਨਕੇਨਿਕਰ
 ਤਜਹਿਅਨੰਤ । ਗਤਿਸਿਰਿਨਘਾਤਨੀਚਰਧਰਸੁਸ
 ਬਰਬਖਨਾਨਮਸਕਲਸ੍ਰੀਬਨਕੇਕਰੀਅਚੁਰਤੁਰਬਾਧਿ
 ਨ । ਸੀਸਉਪਰਜਨਗਵਿਹਰਨਚਕੋਲੈਕੈਨਮਾਧਰ
 ਕਤਨਮਏਬਨਕੇਜਪੈਅਭੁੰਜਮ । ਤੈਨਿਅਧਪਤਿਮ
 ਹਨਿਸਿਨਿਮਿਏਮਗਨਿਸਿਰਜਾਚੰਦ੍ਰਬਨਚੰਦ੍ਰਪਾਏਯੋ
 ਚਿਤ੍ਰਨਕੇਬਧਕਜ । ਸਭਕਿਰਨਨਕੇਨਮਕਾਧੇਧਰਧ
 ਰਥੁਹਿਉਚਗਾਪੁਨਿਧਰਕੁਸਭਬਨਕੇਜਨਨਮਨਿਜ
 ਧਰ । ਸਭਸਮੁੰਦ੍ਰਕੇਨਮਲੈਅੰਤਸਬਰਸਤਰੇਗਾਪੁ
 ਨਿਧਰਸਬਰਥੁਚਰੀਐਨਮਥਨਲਖਿਲੇਹੁ । ਜਨ
 ਪਤਿਜਲਲੈਨਦੀਪਤਿਕਹਿਸਤਪਰਕੇਰੇਗਾਪੁਨਿਧਰ
 ਸਬਰਬਖਨੀਐਨਮਥਨਲਖਿਲੇਹੁ । ਨੀਰਲੈਸ
 ਰਤਪੈਪਤਿਕਹਿਸਤਪਰਪੁਨਿਦੇਗਾਪੁਨਿਧਰਸਬਰਬ
 ਥਨੀਐਨਮਥਨਲਖਿਲੇਹੁ । ਸਭਬਨਕੇਨਮਲੈ
 ਬਿਗੀਅਕਹਿਲੈਏਕਾਸਤਧਰਕੁਸਗਨਮਸਭਨਿਕਸ
 ਤਜਹਿਅਨੇਕ । ਸਭਜਲਜੀਵਨਨਮਲੈਅੰਮ੍ਰਿਤ
 ਹੁਰਿਬਖਨਾਸਤਪਰਬਹੁੰਬਖਨੀਐਨਮਥਨਸਭਜ
 ਨ । ਧਰੀਨਗਨਕੇਨਮਕਹਿਧਰਸਤਪਰਪੁਨਿਦੇਗਾਪੁ
 ਨਿਧਰਸਬਰਬਖਨੀਐਨਮਥਨਲਖਿਲੇਹੁ । ਬਸ

ਵਕਤਿ ਅਭਿਓਚੀ ਐਧਰ ਸਤਧਰ ਪੁਨਿ ਕਥਾ ਨਾਮ ਸ
ਨਾਮ ਸਕਲ ਸ੍ਰੀ ਬਨਕੇ ਨੇਕ ਸਤ ਚਲੇ ਅਪਰ ਸਕਲ ਸ੍ਰੀ

ਨੇਕ ਨਾਮ ਕਹਿ ਕੇ ਭੁਖ ਪਕਹਿ ਅੰਤਾ ਨਾਮ ਸਕਲ ਸ੍ਰੀ
ਬਨਕੇ ਨਿਕ ਸਤ ਜਾਂਹਿ ਅੰਤ ਪੁਤ ਪਾਦਿਕ
ਹਿ ਪੁਨ ਖਕਹਿ ਧਰ ਅਭੁਧੰ ਹਿ ਬਖਾਨਾ ਨਾਮ ਸਕਲ ਸ੍ਰੀ
ਬਨਕੇ ਨਿਕ ਸਤ ਜਾਂਤ ਪ੍ਰਮਾਨ ਆਦਿ ਭੁਮਰਕ
ਹਿ ਪਨ ਚਕਹਿ ਧਰ ਪਰ ਸਬਰ ਬਖਾਨਾ ਨਾਮ ਸਕਲ ਸ੍ਰੀ
ਬਨਕੇ ਜਾਨੁ ਗੁਨ ਨਿਪਨ ਸਭਤ ਲਕਨਕੇ ਨ
ਮਕਹਿ ਆਦਿ ਅੰਤ ਧਰੇ ਹਾਨਾਮ ਸਕਲ ਸ੍ਰੀ ਬਨਕੇ
ਚੀਨਿ ਚਤੁਰ ਚਿਤ ਲੇਹੁ ਜਿਹ ਪਰ ਪ੍ਰਥ
ਮ ਬਖਾਨਿ ਸਤ ਬਹੁ ਹਿ ਬਖਾਨੀ ਐ ਸਕੇ ਨਾਮ ਅ
ਪਰ ਚਤੁਰ ਚਿਤ ਮੈ ਜਾਨੀ ਐ ਕਿਸਕੇ ਨ
ਮਊ ਚਾਕੇ ਬਿਖ ਪਰ ਬਹੁ ਹਿ ਬਖਾਨਾ ਨਾਮ ਸਕਲ
ਹੀ ਬਨਕੇ ਲੀਜੋ ਚਤੁਰ ਪਛਾਨ ਬਪਰ ਪ੍ਰਥਮ
ਬਖਾਨਿ ਕੈ ਪੁਨਿ ਨਕਾ ਪਰੇ ਹਾਨਾਮ ਸਕਲ ਸ੍ਰੀ ਬਨਕੇ
ਜਾਨ ਚਤੁਰ ਚਿਤ ਲੇਹੁ ਕਾਨੀ ਨਾਮ ਬਖਾਨਿ ਕੈ ਧਰ
ਪਰ ਬਹੁ ਹਿ ਬਖਾਨਾ ਹਿਰੈ ਸਮੇ ਚਤੁਰੁ ਮੁਸਕਲ
ਨਾਮ ਏ ਬਨ ਫੇਕ ਸਬਰ ਪ੍ਰਥਮੈ ਓਹਿ ਧਰ ਪ
ਰ ਬਹੁ ਹਿ ਹਾਨਾਮ ਸਕਲ ਸ੍ਰੀ ਬਨਕੇ ਚਤੁਰੁ ਹਿਰੈ ਲਖਿ
ਲੇਹੁ ਪਸੁਪਤਿ ਪ੍ਰਥਮ ਬਖਾਨਿ ਕੈ ਅਸੁਗ ਸਬਰ
ਪੁਨਿ ਹਾਨਾਮ ਸਕਲ ਸ੍ਰੀ ਬਨਕੇ ਚਿਤ ਚਤੁਰੁ ਲਖਿ ਲੇ

॥੩੨॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੩੩॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੩੪॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੩੫॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੩੬॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੩੭॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੩੮॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੩੯॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੪੦॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੪੧॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੪੨॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੪੩॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੪੪॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੪੫॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੪੬॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੪੭॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੪੮॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੪੯॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ
 ॥੫੦॥ ਸਤਸਤਿ ਮਹਿ ਵੇਉ ਚਹਿ ਅਸੁਗਸਬ ਰਪੁਨਿ

ਭੁਚਤੁਗਚਿਤਲੇਹੁ॥ ੪੩॥ ਪੁਤਪਤੁਖਅਲਿਪਨਚਕੇ
 ਪ੍ਰਥਮੈਨਮੁਬਖਾਨਾਅਯੁਧਬਹੁਗਿਬਖਨੀਐਜਨਨਮ
 ਸਤਬਨ॥ ੪੪॥ ਸੰਬਗਿਤਿਪੁਗਿਅਭਿਪ੍ਰਥਮੈਂਸਬਰ
 ਬਖਨਾਅਯੁਧਬਹੁਗਿਬਖਨੀਐਨਮਬਨਕੇਮਾਨਾ॥ ੪੫॥
 ਸ੍ਰੀਸੰਗ੍ਰਾਧੀਗਾਬਲਾਬਨਬਖਨਾ॥ ਬਿਸਿਖਬਿਸਿ
 ਬਾਂਸੀਧਨਬਨਨਮਜੀਅਜਨਾ॥ ੪੬॥ ਬਿਖਿਕੇਪ੍ਰਥਮੇ
 ਨਮਕਹਿਧਰਬਹੁਗੇਹੇਹਾਨਮਸਕਲਸ੍ਰੀਬਨਕੇਚੁ
 ਗਚਿਤਲਾਖਿਲੇਹੁ॥ ੪੭॥ ਸਕਲਸਿੰਧਕੇਨੇਸਨੈਤਨੈਸ
 ਬਦਕੇਹੇਹਾਧਰਬਹੁਗਿਬਖਨੀਐਨਮਬਨਲਾਖਿਲੇ
 ਹੁ॥ ੪੮॥ ਉਰਧੀਸਿੰਧਸਭੇਸੰਜਕਹਿਬਹੁਗਿਬਖਨਾ॥ ਬਾਂਸੀ
 ਧਕੇਨਮਸਭਲੀਜਹੁਚਤੁਰਪਛਨਾ॥ ੪੯॥ ਬੰਧਨਸਨੀ
 ਵੀਗਡਬਿਖਬਿਸਖਗ੍ਰਜਬਖਨਾਧਰਬਹੁਗਿਬਖਨੀ
 ਐਨਮਬਨਕੇਮਾਨਾ॥ ੫੦॥ ਸਭਮੁਖਨਕੇਨਮਕਹਿਧਰ
 ਬਹੁਗੇਹੇਹਾਸਕਲਨਮਸ੍ਰੀਬਨਕੇਚਤੁਗਚਿਤਲਾਖਿਲੇਹੁ
 ॥ ੫੧॥ ਕਲਕੁਟਕਹਿਕਸ਼ੁਕਗੀਸਵਕੰਠੀਆਉਚਗਾਧਰ
 ਪਰਬਹੁਗਿਬਖਨੀਐਜਨੁਬਨਨਿਧਧਗਾ॥ ੫੨॥ ਸਿਵਕੇਨ
 ਮਉਚਕਿਕੰਠੀਪਰਪੁਨਿਹੇਹਾਪੁਨਿਧਰਸਬਰਬਖਨੀਐ
 ਨਮਬਨਲਾਖਿਲੇਹੁ॥ ੫੩॥ ਬਿਅਧਿਬਿਖੀਮੁਖਪ੍ਰਥਮਕ
 ਹਿਧਰਬਹੁਗਿਬਖਨਾਨਮਸਭੈਬਨਕੇਲੀਜੋਚਤੁਰ
 ਪਛਨਾ॥ ੫੪॥ ਖਪਰਨਲਕਪਨੁਖਸਤਲੈਸੁਕਮਨਜਨੰਉ
 ਸਕਰਕਨਨਾਚਭਨਿਧਰਸਭਸਰਕੇਗੰਉ॥ ੫੫॥ ਬਕਰਜ

ਉਬਰਸਤਰੈ ਜਸ ਅੰਕੁਸਿ ਹੋਇ ਆਬਰਸੇ ਬਰਨੀ
 ਤਾਹਿ ਬਤਾਵੁ ਹੋਇ : ਬਿਖਪਗਧਿ ਸੀਧਿ ਕੁੰਕੁਮਬਰ
 ਨਹਿ ਜਿਹ ਨਮਾਨ ਮਸਭੈ ਸੀ ਬਨਕੇ ਲੀਨੈ ਹੋਵਹਿ ਕਮ
 ਅਗਿਥੇ ਪਨਢੇਰਨ ਲਹਿ ਆਬਰਨ ਕਹਿਹ ਨਉ : ਗੰਢਕ
 ਸਨ ਅਪਨ ਨਕੀ ਪੈਰੁ ਸੁਕੇ ਗਏ - ਜਦੁਪਤਹਿ ਬਿਸ
 ਨਪਪ ਅਗਿਕਿ ਸਨ ਤਕ ਜਿਹ ਨਮਾ ਸਰਾਮ ਗੀਜੈ ਕੋ ਸਕ
 ਲਕੋ ਮਮਕਮ : ਤਲਧਰ ਸਬਰ ਬਖਿਕੈ ਅਨੁਜ
 ਉਚਰਿ ਅਗਿਭਖਾ ਸਕਲ ਨਮ ਸੀ ਬਨਕੇ ਹੀ ਨੂਚਤੁ ਗਚਿ
 ਤਗਧੁ : ਗਏ ਹਨੀ ਮੁਸਲੀ ਹਨੀ ਗੇਵਤੀ ਸਬਲਕਮ
 ॥ ਅਨੁਜ ਉਚਰਿ ਪੁਨਿ ਅਗਿਉ ਚਰਿ ਜਨੁ ਬਨਕੇ ਨਮ :
 ਤਲਕੇਤਲ ਗਲਿ ਉਚਰਿ ਕਿਸ ਨਗੁ ਪਦੇ ਹੋ ॥ ਅਨੁਜ
 ਉਚਰਿ ਅਗਿਉ ਚਰਿ ਐਨਾ ਮਜਨ ਲਖਿ ਲੇਹੁ : ਨੀਲ
 ਬਗੁ ਕੀਮਤ ਕਹ ਪਉਗਟਿਕ ਅਗਿਭਖਾ ਅਨੁਜ ਉਚ
 ਰਿ ਅਗਿਉ ਚਰਿ ਐਨਾ ਮਬਨ ਲਖਿ ਗਧੁ : ਸਭ ਅਗੁ
 ਨਕੇ ਨਮ ਲੈ ਸਤ ਸਬਰ ਪੁਨਿ ਹੋ ॥ ਪੁਨਿ ਅਗਿ ਸਬਰ ਬ
 ਖਨਿ ਐਨਾ ਮਬਨ ਲਖਿ ਲੇਹੁ : ਪ੍ਰਥਮ ਪਦਨ ਕੈ ਨਮ
 ਲੈ ਸਤ ਪਦਨੁ ਹਿ ਬਖਨਾ ॥ ਅਨੁਜ ਉਚਰਿ ਸੁਤਹਿ ਉਚਰ
 ਨਾ ਮਬਨ ਪਚਿਰਨ : ਮਸਤ ਪਦਨ ਪਨ ਤਕ ਕਹਿ
 ਸਤ ਸਬਰ ਉਚਰਾ ॥ ਅਨੁਜ ਉਚਰਿ ਸੁਤਹਿ ਉਚਰੁ ਸਕੇ ਨ
 ਮ ਬਿਚਰ : ਸਬ ਬਿਅਪਕ ਸਬਰ ਸੱਲ ਅਜਨ
 ਸੁਬਖਨਾ ਤਨੁ ਅਨੁਜ ਸੁਤਹਿ ਉਚਰੁ ਨਾ ਮਬਨ ਕੇ ਜਨ

ਪ੍ਰਥਮ ਥਾਵਿ ਕੇ ਨਾਮ ਲੈ ਪੁਨਿ ਅਹਿ ਸਬ ਰਬ ਖਾਨਾ ਤਨੁ ਜ
 ਅਨੁ ਜ ਸਤੁ ਉਚਰਿ ਨਾਮ ਬਨ ਪਹਿ ਚਨ ਪ੍ਰਥਮ ਅ
 ਗਨਿ ਕੇ ਨਾਮ ਲੈ ਅੰਤ ਸਬ ਰ ਅਹਿ ਦੇਹਾ ਤਨੁ ਜ ਅਨੁ ਜ
 ਸਤੁ ਉਚਰਿ ਨਾਮ ਬਨ ਲਖਿ ਲੇਹੁ ... ਪ੍ਰਥਮ ਅਗ
 ਨਿ ਕੇ ਨਾਮ ਲੈ ਅੰਤ ਸਤੁ ਅਹਿ ਭਾਖਾ ਅਨੁ ਜ ਅਨੁ ਜ ਕਹਿ
 ਅਹਿ ਉਚਰਿ ਨਾਮ ਬਨ ਲਖਿ ਗਧੁ ... ਪ੍ਰਥਮ ਅਗ
 ਨਿ ਕੇ ਨਾਮ ਲੈ ਅਹਿ ਅਹਿ ਪੁਨਿ ਦੇਹਾ ਤਨੁ ਅਨੁ ਜ ਕਹਿ ਅ
 ਹਿ ਉਚਰਿ ਨਾਮ ਬਨ ਲਖਿ ਲੇਹੁ ਪਦ ਕਰ ਅਗਨ
 ਤ ਕਰ ਕਹਿ ਅਹਿ ਸਬ ਰਬ ਖਾਨਾ ਅਹਿ ਕਹਿ ਅਨੁ ਜ ਤਨੁ
 ਉਚਰਿ ਸਤੁ ਰਬ ਖਾਨ ਪਛਨ ਹਿ ਮਥਾ ਰਬ ਕਹਾ ਗੀਭੀ
 ਮਸਬ ਰ ਪੁਨਿ ਦੇਹਾ ਤਨੁ ਉਚਰਿ ਸਤੁ ਉਚਰਿ ਨਾਮ ਬ
 ਨ ਲਖਿ ਲੇਹੁ ਦੁਹ ਜੇਹਾ ਕੇ ਨਾਮ ਲੈ ਅੰਤ ਸਬ ਰ ਅ
 ਹਿ ਦੇਹਾ ਅਨੁ ਜ ਉਚਰਿ ਸਤੁ ਉਚਰਿ ਨਾਮ ਬਨ ਲਖਿ ਲੇਹੁ
 ਅੰਧ ਸਤੁ ਨੇ ਕੇ ਨਾਮ ਲੈ ਅੰਤ ਸਬ ਰ ਅਹਿ ਭਾਖਾ
 ਅਨੁ ਜ ਉਚਰਿ ਸਤੁ ਉਚਰਿ ਨਾਮ ਬਨ ਲਖਿ ਗਧੁ ...
 ਦੁਸਾਸਨ ਦੁਸਾਸਨ ਰਜੈ ਕਹਿ ਅਹਿ ਸਬ ਰਬ ਖਾਨਾ ਅਨੁ
 ਜ ਉਚਰਿ ਸਤੁ ਉਚਰਿ ਨਾਮ ਬਨ ਪਹਿ ਚਨਾ ... ਦਸਲ
 ਕਰ ਭਿਖ ਅਹਿ ਕਹਿ ਅੰਤ ਸਬ ਰ ਅਹਿ ਭਾਖਾ ਅਨੁ ਜ ਤਨੁ
 ਜ ਸਤੁ ਉਚਰਿ ਨਾਮ ਬਨ ਲਖਿ ਗਧੁ ... ਪ੍ਰਥਮ ਭੀਖ
 ਮੇ ਕੇ ਨਾਮ ਲੈ ਅੰਤ ਸਬ ਰ ਅਹਿ ਦੇਹਾ ਸਤੁ ਅਹਿ ਅੰਤ
 ਉਚਰਿ ਨਾਮ ਬਨ ਲਖਿ ਲੇਹੁ ਤਦ ਜਾਨੁ ਵੀ ਅਗਨ

ਪ੍ਰਥਮੇ ਸਬਰ ਬਖਾਨਾ ਤਨੁ ਜਸੰਤੁ ਸੰਤੁ ਚਰਿਨ ਮਥਾ
 ਨ ਪਹਿਚਨਾ ॥੬॥ ਗੰਗਾ ਗਿਗਾ ਪ੍ਰਥਮ ਕਹਿ ਪੁਤ੍ਰ ਸਬਰ ਪੁ
 ਨਿਦੇਹਾ ॥ ਸੰਤੁ ਚਰਿ ਸਤੁ ਚਰਿਨ ਮਥਾ ਨ ਲਾਖਿ ਲੇਹੁ ॥
 ੭॥ ਨੰਕਾ ਲਾਸਰ ਤੇ ਸੇਸਗੀ ਪ੍ਰਥਮੇ ਸਬਰ ਚਰਿ ਗਿਆ ਸਤ ਅਰਿ
 ਕਹਿ ਸੰਤ ਚਰਿ ਚਰਿ ਸਤੁ ਸਨਾ ਮਥਿ ਚਰਿ ॥੮॥ ਭੀਖ ਮਸੰ
 ਤਾ ਸੁਤੁ ਚਰਿ ਪੁਨਿ ਅਰਿ ਸਬਰ ਬਖਾਨਾ ਸੁਤੁ ਚਰਿ ਅ
 ਤ ਅਰਿ ਚਰਿਨ ਮਥਾ ਨ ਪਹਿਚਨਾ ॥੯॥ ਗੰਗੇ ਅਨਦੀ ਅ
 ਜਥੇ ਚਰਿ ਸਤ ਜਿਸੰਤ ਬਖਾਨਾ ਸੁਤੁ ਚਰਿ ਅਤਿ ਅਰੁ
 ਚਰਿਨ ਮਥਾ ਨ ਪਹਿਚਨਾ ॥੧੦॥ ਤਾਲ ਕੇਤ ਸਵਤ ਸਭ ਨਿ
 ਆਰਿ ਅਤਿ ਅਰਿਦੇਹਾ ॥ ਸੁਤੁ ਚਰਿ ਪੁਪੁਨਿ ਚਰਿਨ ਮਥਾ
 ਨ ਲਾਖਿ ਲੇਹੁ ॥੧੧॥ ਪ੍ਰਥਮੇ ਟਕਹਿ ਸਿਖਿ ਕਹਿ ਸੰਤੁ ਬ
 ਹੁ ਬਿਬਖਾਨਾ ਨ ਮਥਾ ਨ ਕੇ ਸਕਲੀ ਲੀਜਹੁ ਚਤੁਰ ਪਛਨਾ ॥੧੨॥
 ॥ ਭਗਵੰਤੁ ਟਕ ਜਪਿਤ ਚਰਿ ਸਿਖਿ ਪਦੇਹਾ ਸਤ ਰਿਬੁ
 ਰਿਬਖਾਨੀ ਐਨ ਮਥਾ ਨ ਲਾਖਿ ਲੇਹੁ ॥੧੩॥ ਮੇਰਾ ਪ੍ਰਥਮ ਜੁ
 ਧਿ ਸਿਰਭਾ ਬਿਬਖਾਨਾ ਸਬਰ ਪੁਨਿ ਭਖੀ ਐ ਜਨ ਹਿਰੈ ਮੈਰਾ ਬੁ
 ਸਕਲ ਨ ਮੇਰਾ ਬਨਕੇ ॥੧੪॥ ਦੁਭਿ ਭਾਪੰ ਚਲਿ ਪਤਿ ਕਹਿ ਪੁ
 ਨਿ ਚਰਿ ਚਰਿ ਗਿਆ ਸਤ ਅਰਕਹਿ ਸਭ ਬਨਕੇ ਲੀਜਹੁ ਨ ਮਸੁਧਾ
 ਰਿ ॥੧੫॥ ਧਰਮ ਰਜ ਧਰਮ ਜਥੇ ਚਰਿ ਬਿਬਖਾਨਾ ਸਬਰ ਪੁਨਿਦੇਹਾ ਸ
 ਤ ਰਿਬੁ ਰਿਬਖਾਨੀ ਐਨ ਮਥਾ ਨ ਲਾਖਿ ਲੇਹੁ ॥੧੬॥ ਕਾਲਾ ਧ
 ਰਮ ਜਸੰਤ ਲਿਗਿ ਪੁਕਹਿ ਪਦ ਬਿਬਖਾਨਾ ਸਤ ਰਿਬੁ ਰਿਬਖਾ
 ਨੀ ਐ ਸਭ ਸਨਾ ਮਪਛਨਾ ॥੧੭॥ ਬਈਵ ਸਤ ਪਦ ਪ੍ਰਥਮ ਕਹਿ

ਪੁਨਿਸਤਸਬਰਬਖਨਾਬੰਧਉਚਰਿਸਤਹਿਉਚਰਿਸਤਸਰ
 ਨਮਪਛਨਾ॥੧੮॥ ਪ੍ਰਥਮਸੁਗਜਕੇਨਮਲੈਬਹੁਰਿਪੁਤਪਰ
 ਭਖਾਅਨੁਜਉਚਰਿਨਮਬਨਲਖਿਭਖਾ॥੧੯॥ ਕਲਿਤੀਕੋ
 ਪ੍ਰਥਮਕਹਿਪੁਨਿਪਰਅਨੁਜਬਖਨਾਤਨੁਜਉਚਰਿਅਨੁਜ
 ਅਗਕਹਿਸਰਕੇਨਮਪਛਨਾ॥੨੦॥ ਜਮੁਨਕਲਿਤੀਅਨੁਜ
 ਕਹਿਸੁਤਬਹੁਰਿਬਖਨਾਅਨੁਜਉਚਰਿਸਤਹਿਉਚਰਿਸਰਕੇ
 ਨਮਪਛਨਾ॥੨੧॥ ਪੰਡਪੁੰਡਕਗਜਭਨਿਬਹੁਰਿਅਨੁਜਪਾ
 ਦੇਹੁ॥ਸਤ ਉਚਰਿਅੰਤਿਅਰਉਚਰਿਨਮਬਨਲਖਿਲੇ
 ਹੁ॥੨੨॥ ਜਉਪਿਸਟਗਭੀਮਾਗਭਨਿਅਰਜੁਨਗੁਪਨਿਭਖਾ॥
 ਸਤਅਰਿਅੰਤਿਅਰਉਚਰਿਨਮਬਨਲਖਿਭਖਾ॥੨੩॥ ਨੁਕ
 ਲਬੰਧਸਰਕੇਅਨੁਜਕਹਿਪਰਬੰਧਉਚਰਿਸਤਿਅਰਿਅ
 ਤਿਅਰਉਚਰਿਸਰਕੇਨਮਬਿਚਰਿ॥੨੪॥ ਜਯੀਮੇਨਿਕੋਪ੍ਰਥਮ
 ਕਹਿਪਰਪਰਬਹੁਰਿਉਚਰਿਅਨੁਜਅਰਿਸਤਤਅਰਿਸਤ
 ਸਰਨਮਅਪਗ॥੨੫॥ ਪ੍ਰਥਮੋਤਪਦੀਤੁਪਰਜਉਚਰਿਸੁਪ
 ਤਿਪਦੇਹੁ॥ਅਨੁਜਉਚਰਿਸਤਹਿਉਚਰਿਨਮਬਨਲਖਿਲੇ
 ਹੁ॥੨੬॥ ਪ੍ਰਿਸਟਤੁਮਨਜਪ੍ਰਥਮਕਹਿਪੁਨਿਪਤਿਸਬਰਬਖ
 ਨਾਅਨੁਜਉਚਰਿਸਤਹਿਉਚਰਿਨਮਬਨਕੇਜਨਾ॥੨੭॥ ਤੁਪ
 ਦੇਣਹਿਪੁਪ੍ਰਥਮਕਹਿਜਕਹਿਪਤਿਪੁਨਿਭਖਾ॥ਅਨੁਜਉਚਰਿ
 ਸਤਹਿਉਚਰਿਨਮਬਨਲਖਿਭਖਾ॥੨੮॥ ਪ੍ਰਥਮਨਮਲੈਤੁਪਰ
 ਕੇਜਮਤਪੁਨਿਭਖਾ॥ਅਨੁਜਉਚਰਿਸਤਹਿਉਚਰਿਨਮਬਨ
 ਲਖਿਭਖਾ॥੨੯॥ ਪ੍ਰਥਮੋਤਕੇਨਮਲੈਅਰਿਪਰਬਹੁਰਿਉਚ

ਗਾਭਗਨੀਕਪਿਤਿਭ੍ਰਾਤਕਹਿਸਤਰਬਾਨਚਿਰਗਾ॥੧੧੦॥ ਅਸੁ
 ਰਜਸਤਰਤਕਰਬਿਸਿਖਬਰਤਬਨਾਰਗਇਪਰਸਟੰਤਕਰ
 ਨਾਮਤੀਕੇਜਨਾ॥੧੧੧॥ ਮਾਝੀਸਬਰਪ੍ਰਥਮਕਹੇਸੁਤਪਰਬਹੁਰਿ
 ਬਖਨਾਅਗਰਮੁਜਸਤਰਿਉਚਰਿਸਰਕੇਨਾਮਪਛਨਾ॥੧੧੨॥
 ਸੁਗੀਵੈਕੋਪ੍ਰਥਮਕਹਿਅਗਪਰਬਹੁਰਿਬਖਨਾਸਕਲਨਾਮ
 ਸ੍ਰੀਬਨਕੇਲੀਜੁਚਤੁਰਪਛਨਾ॥੧੧੩॥ ਰਸਗੀਵੈਰਸਕੰਠ
 ਭਨਿਅਗਿਪਰਬਹੁਰਿਉਚਰਗਾਸਕਲਨਾਮਏਬਨਕੇਲੀਜੁ
 ਚਤੁਰਸੁਧਗਾ॥੧੧੪॥ ਪ੍ਰਥਮਜਟਯੁਬਖਨਿਕੈਅਗਿਪਰਬ
 ਹੁਰਿਬਖਨਾਗਿਪ੍ਰਪਰਬਹੁਰਿਉਚਰੀਐਸਰਕੇਨਾਮਪਛਨਾ॥੧
 ੧੧੫॥ ਵਨ੍ਰਸਾਸਰਪ੍ਰਥਮਭਨਿਅਤਸਬਰਅਗਿਰੇਹੁ॥ ਸਕ
 ਲਨਾਮਸ੍ਰੀਬਨਕੇਲੀਜੁਚਤੁਰਚਿਤਲੇਹੁ॥੧੧੬॥ ਪ੍ਰਥਮਐ
 ਘਕੇਨਾਮਲੈਅਤਸਬਰਫੁਨਿਰੇਹੁ॥ ਪਿਤਉਚਰਿਅਗਿਸ
 ਬਰਕਹੁਨਾਮਬਾਨਲਖਿਲੇਹੁ॥੧੧੭॥ ਮੇਘਨਾਰਭਨਿਜਲ
 ਰਪੁਨਿਪੁਨਿਘਨਨਿਸਨਉਚਰਗਾਪਿਤਕਹਿਅਗਿਕਹਿਬਨਕੇ
 ਲੀਜੁਨਾਮਸੁਧਗਾ॥੧੧੮॥ ਅਬੁਰਧੀਨਿਭਨਿਨਾਰਘਨਪੁਨਿ
 ਪਿਤਸਬਰਉਚਰਗਾਅਗਿਪਰਬਹੁਰਿਬਖਨੀਐਸਰਕੇਨਾਮ
 ਬਿਚਰਗਾ॥੧੧੯॥ ਧਰਾਧਰਪਰਪ੍ਰਥਮਕਹਿਧਨਪਰਬਹੁਰਿਬਖ
 ਨਾਪਿਤਕਹਿਅਗਿਸਬਰਉਚਰਿਨਾਮਬਾਨਕੇਜਨਾ॥੧
 ੧੨੦॥ ਪ੍ਰਥਮਸਬਰਕੇਨਾਮਲੈਧਰਧਨਪੁਨਿਰੇਹੁ॥ ਧਜਿਉਚਰਿਅਗਿ
 ਉਚਰੀਐਨਾਮਬਾਨਲਖਿਲੇਹੁ॥੧੨੧॥ ਜਲਰਸਬਰਪ੍ਰਥਮਐ
 ਉਚਰਿਨਾਰਸਬਰਪੁਨਿਰੇਹੁ॥ ਪਿਤਉਚਰਿਅਗਿਉਚਰੀਐਨਾਮ

ਬਾਨਲਾਖਿਲੇਹੁ॥੧੨੨॥ਧਰਮਪ੍ਰਥਮਉਚਰਿਕੈਧਰਪਰਬੁ
 ਰੇਹੁ॥ਪਿਤਕਹਿਅਗਿਪਦਉਚਰੇਨਾਮਬਾਨਲਾਖਿਲੇਹੁ॥੧
 ੨੩॥ਪ੍ਰਥਮਨੀਕੇਨਾਮਲੈਧਰਪਰਬੁਹਿਬਖਾਨਾਤਤਅ
 ਰਿਅਰੁਅਤਿਅਰੁਉਚਰਿਨਾਮਬਾਨਕੇਜਨ॥੧੨੪॥ਨੀਰਬ
 ਗਲਧਰਉਚਰੀਪੁਨਿਪਦਬੁਹਿਬਖਾਨਾਤਤਉਚਰਿਅ
 ਰਿਉਚਰੀਐਨਾਮਬਾਨਪਹਿਚਨ॥੧੨੫॥ਪਾਨੀਪ੍ਰਥਮਉਚ
 ਰਿਕੈਧਰਪਰਬੁਹਿਬਖਾਨਾਪੁਨਿਪਤਅਰਿਕਹਿਬਾਨਕੇ
 ਲੀਜਹੁਨਾਮਪਛਨ॥੧੨੬॥ਘਨਸੁਤਪ੍ਰਥਮਬਖਨੈਕੈਧਰ
 ਪੁਨਿਬੁਹਿਬਖਾਨਾਤਤਉਚਰਿਅਰਿਉਚਰੀਐਸਰਕੇਨਾ
 ਮਪਛਨ॥੧੨੭॥ਅਬਰਪੁਨਿਕਹਿਪਿਤਉਚਰਿਮੁਖਭੇਹੁ
 ਨਸਿਨਿਬਾਨਾਸਕਲਨਾਮਸ੍ਰੀਬਾਨਕੇਲੀਜਹੁਹਿਦੈਪਛਨ॥੧
 ੨੮॥ਧਰਬਾਰਕਉਚਰੀਕੈਧਰਧਨਬੁਹਿਬਖਾਨਾਤਤਉ
 ਚਰਿਅਰਿਉਚਰੀਐਨਾਮਬਾਨਕੇਜਨ॥੧੨੯॥ਨੀਰਪ੍ਰਥਮ
 ਉਚਰਿਕੈਧਰਪਰਬੁਹਿਬਖਾਨਾਪਿਤਕਹਿਅਰਿਕਹਿਬਾਨ
 ਕੇਲੀਜਹੁਨਾਮਪਛਨ॥੧੩੦॥ਘਨਜਸਬਰਕੈਉਚਰਿਕੈਧ
 ਨਪਰਬੁਹਿਬਖਾਨਾਸਕਲਨਾਮਸ੍ਰੀਬਾਨਕੇਲੀਜੈਰਤੁਰ
 ਪਛਨ॥੧੩੧॥ਮਕਸਸਬਰਪ੍ਰਥਮਉਚਰਿਅੰਛਸਬਰ
 ਪੁਨਿਰੇਹੁ॥ਅਗਿਪਦਬੁਹਿਬਖਾਨੀਐਨਾਮਬਾਨਲਾਖਿਲੇਹੁ
 ॥੧੩੨॥ਪ੍ਰਥਮਮੀਨਕੇਨਾਮਲੈਰਖਪਰਬੁਹਿਬਖਾਨਾਸਕ
 ਲਨਾਮਸ੍ਰੀਬਾਨਕੇਲੀਜਹੁਰਤੁਰਪਛਨ॥੧੩੩॥ਮਕਸ
 ਬਰਪ੍ਰਥਮਉਚਰਿਰਖਪਰਬੁਹਿਬਖਾਨਾਸਭੈਨਾਮਸ੍ਰੀਬ

ਨਕੇਲੀਜੁਤੁਚਤੁਰਪਛਨ ਝਖਪਰਪ੍ਰਥਮਬਖ
 ਨਿਕੈਰਖਪਰਬੁਧਿਬਖਨਾਸੁਭੈਨਾਮਸ੍ਰੀਬਨਕੇਲੀਜ
 ਤੁਚਤੁਰਪਛਨ : ਸਠਗੀਨੇਤ੍ਰਬਖਨਿਕੈਅਰਿਪ
 ਰਬੁਧਿਉਚਗਾਨਾਮਸਕਲਾਸ੍ਰੀਬਨਕੇਲੀਜੁਤੁਚਤੁਰ
 ਸਧਾ ਮਛਹੀਚੰਡਬਖਨਿਕੈਅਰਿਪਰਬੁਧ
 ਰਿਉਚਗਾਨਾਮਸਕਲਾਸ੍ਰੀਬਨਕੇਲੀਜੁਤੁਕੁਬਿਸੁਧਾ
 ਜਲਚਾਪ੍ਰਥਮਬਖਨਿਕੈਰਖਪਰਬੁਧਿਬ
 ਖਨਾਅਰਿਕਹਿਸਭੀਬਨਕੇਲੀਜੁਨਾਮਪਛਨ
 ਬਕਤਗਜਪਰਉਚਰਿਕੈਮੀਨਸਬਰਪੁਨਿਦੇਹਾ
 ਨਾਮਸਿਲੀਮੁਖਕੇਸੁਭੈਚੀਨੁਚਤੁਰਚਿਤਲੇਹੁ
 ਪ੍ਰਥਮਨਾਮਲੈਮੀਨਕੇਕੇਤਸਬਰਪੁਨਿਦੇਹਾਚਖਕਹਿਅ
 ਰਿਕਹਿਬਨਕੇਨਾਮਚੀਨੁਚਿਤਲੇਹੁ ਪ੍ਰਥਮਪਿਨਾ
 ਕੀਪਰਉਚਰਿਅਰਿਧੁਜਨੇਤ੍ਰਉਚਗਾਅਰਿਕਹਿਸਭੀ
 ਬਨਕੇਲੀਜੁਨਾਮਸਧਾ ਸੰਬਰਸਿਪਰਪ੍ਰਥਮਕ
 ਰਿਚਖਧੁਜਪਰਪੁਨਿਦੇਹਾਅਰਿਕਹਿਸਭੀਬਨਕੇਲੀ
 ਨਾਮਚਿਤਲੇਹੁ ਮਹਾਰਾਅਰਿਧੁਜਉਚਰਿਪੁਨਿ
 ਪਰਨੇਤ੍ਰਬਖਨਾਅਰਿਕਹਿਸਭੀਸ੍ਰੀਬਨਕੇਨਾਮਹਿਰੈਪਿ
 ਚਨ ਤਿਪੁਰੀਤਕਅਰਿਕੇਤਕਹਿਚਖਅਰਿਬੁਧਿ
 ਉਚਗਾਨਾਮਸਕਲਾਏਬਨਕੇਲੀਜੁਸੁਕਬਿਸੁਧਾ
 ਕਰਤਕੇਅਪਿਤ੍ਰਪ੍ਰਥਮਕਹਿਅਰਿਧੁਜਨੇਤ੍ਰਬਖਨਾਅਰਿ
 ਪਰਬੁਧਿਬਖਨੀਐਨਾਮਚਨਪਹਿਚਨ ਬਿਗਲਏ

ਰਿਕਰਿਬਾਹਿਤੁਲਾਤਕਬਲਵਨਾਬਾਲਤਬਲ
 ਹਵਿਸਖਚੀਗਪਤਨਬਗਬਨ ਪ੍ਰਥਮਲੂਲ
 ਕੋਨਮਕਹਿਧਰਅਹਿਬਹਿਬਖਨਾਕੇਤਰਛਅਹਿਉਚ
 ਗੰਐਨਮਬਨਕੇਜਾਨ ਕਰਤਕੇਅਪਰਪ੍ਰਥਮਕਹਿ
 ਪਿਤੁਅਹਿਕੇਤੁਉਚਗਾਰਖਅਹਿਕਹਿਸਭਬਨਕੇਲੀਜ
 ਤਨਮਸੁਧਰ ਪ੍ਰਥਮਪਿਨਕੀਪਨਕਹਿਗਿਪੁਯੁਜਰ
 ਖਪੁਨਿਰੋਗਾਸਕਲਨਮਸ਼ੀਬਨਕੇਚੀਨਚਤੁਗਚਿਤਲ
 ਤੁ ਪਸੁਪਤਸੁਧਰਅਹਿਉਚਗਿਪੁਜਰਖਮੰਤੁਬ
 ਬਨਾਸਕਲਨਮਸ਼ੀਬਨਕੇਚਤੁਗਹਿਤਮਹਿਜਾਨ
 ਪਰਬਤੀਸਅਹਿਕੇਤਰਖਕਹਿਗਿਪੁਧਨਪਦੋਗਾਸਕ
 ਲਨਮਸ਼ੀਬਨਕੇਚੀਨਚਤੁਗਚਿਤਲੋਤੁ ਸਸੁਸ
 ਗਸੰਮੁਚਿਚਲਤਸੰਤੁਮਨਕੇਖਪਾਸਕਲੀਸਸਟੀਤੀ
 ਜਿਸੈਜਪੀਅਤਤੋਕੇਜਾਪ ਸਕਲੀਸਿਭੁਕੋਨਮ
 ਲੈਅਹਿਪੁਜੇਨਤੁਬਖਨਾਸਕਲਨਮਸ਼ੀਬਨਕੇਨਿਕਸ
 ਤਚਲਤਅਪੁਮਨ ਪ੍ਰਥਮਨਮਲੈਸੰਤੁਕੋਅਹਿ
 ਵਰਬਹੁਹਿਉਚਗਾਸਕਲਨਮਸ਼ੀਬਨਕੇਨਿਕਸਤਰ
 ਲੈਅਪਰ ਸਕਲਮਿਗਸਬਰਅਰਿਕਹਿਅਹਿਰ
 ਨਪਰਕਹਿਅੰਤਾਸਕਲਨਮਸ਼ੀਬਨਕੇਨਿਕਸਤਚਲੈ
 ਅਨੰਤ ਕੁੰਭਕਰਨਪਰਅਰਿਕਹਿਅਹਿਰਨਬਹੁ
 ਹਿਬਖਨਾਸਕਲਨਮਸ਼ੀਬਨਕੇਚਤੁਗਚਿਤਮਹਿਜਾਨ
 ॥ ਗਿਪੁਸਮੁਤਪਰਪ੍ਰਥਮਕਹਿਕਨੁਅਹਿਭਾਖੁਤੁਅ

ਤਾਸਕਲਨਾਮਸ੍ਰੀਬਨਕੇਨਿਕਸਤਚਲੈਅੰਤ ॥੧॥
 ਪ੍ਰਥਮਨਾਮਰਸਗੀਵਕੇਲੈਬੰਧਅਭਿਪਦਦੇਹਾਸਕਲ
 ਨਾਮਸ੍ਰੀਬਨਕੇਚੀਨੁਚਤੁਰਚਿਤਲੇਹੁ ॥੨॥ ਥੋਲਖੜ
 ਗਖੜਿਅੰਤਕਭਿਕੇਹਭਿਪਦਕੁਅੰਤਾਸਕਲਨਾਮਸ੍ਰੀਬ
 ਨਕੇਨਿਕਸਤਚਲੈਅੰਤ ॥੩॥ ਕਵਚਕ੍ਰਿਪਨਕਟਾਗੀ
 ਅਭਿਭਾਖਿਅੰਤਅਭਿਭਖਾਸਕਲਨਾਮਸ੍ਰੀਬਨਕੇਚੀਨੁ
 ਚਿਤਮਹਿਰਖੁ ॥੪॥ ਪ੍ਰਥਮਸ੍ਰੁਸਤਉਚਰਿਕੈਅੰਤਸਥ
 ਦਅਹਿਦੇਹਾਸਕਲਨਾਮਸ੍ਰੀਬਨਕੇਚੀਨੁਚਤੁਰਚਿਤਲੇਹੁ
 ॥੫॥ ਸੁਲਾਸੈਭੀਸੰਤੁਹਸਿਪ੍ਰਦਰਕਹਿਅੰਤਾਸਕਲਨ
 ਮਸ੍ਰੀਬਨਕੇਨਿਕਸਤਚਲਹਿਅੰਤ ॥੬॥ ਸਮਗਸੰਦੇ
 ਸੈਸੰਤੁਹਸਸ੍ਰੁਤਕਜਿਠਨਾਮਸ੍ਰੀਬਨਕੇਚੀਨੁਚਤੁਰਚਿਤਮਹਿਜਾਨ
 ਨਕੇਸੁਖਧਾਮ ॥੭॥ ਬਰਪਰਪ੍ਰਥਮਬਖਨਿਕੈਅਭਿਪਦ
 ਬੁਭਿਬਖਨਾਨਾਮਸਤੁਕੈਸਭੈਚਤੁਰਚਿਤਮਹਿਜਾਨ
 ॥੮॥ ਦੰਬਨਅਹਿਉਚਰਿਕੈਸਖਨਅੰਤਉਚਗਾਰਖਨਕੈ
 ਰਖਨਦੀਯੋਸਰਸੈਰਮਕੁਮਾਰ ॥੯॥ ਰਿਸਪ੍ਰਥਮਬਖਨਿਕੈ
 ਮੰਗਰਿਬੁਭਿਬਖਨਾਸ੍ਰਿਸਤਕੈਬਿਸਰਕੀਯੋਸ੍ਰੀਗੁਪਤਿ
 ਕੇਬਨਾ ॥੧੦॥ ਬਲੀਈਸਰਸਸ੍ਰੀਸਕੇਜਹਿਕਤਵਤਬੰ
 ਧਾਇਕਬਨਗੁਪਤਬਕੇਕੀਯੋਕਬੰਧਕਬੰਧ ॥੧੧॥ ਪ੍ਰਥ
 ਮਭਖਸੁਗੀਵਪਰਬੰਧਰਿਬੁਭਿਬਖਨਾਸਕਲਨਾਮਸ੍ਰੀ
 ਬਨਕੇਜਨੀਅੁਭੁਧਿਨਿਧਨ ॥੧੨॥ ਅੰਗਦਪਤੁਕਹਿਪ੍ਰ
 ਥਮਪਰਅੰਤਸਥਦਅਹਿਦੇਹਾਸਕਲਨਾਮਸ੍ਰੀਬਨਕੇਚੀ

Digitized by Panjab Digital Library | www.panjabdigilib.org

ਚਲੈ ਅਨੰਤ ॥ ਗੀਵਹਿ ਸਤ ਨਾਮੁ ਭਵ ਪਾ ਜਲ ਪਾ ਜਹੀ
 ਅਗਾਧੇ ਦੁਸ੍ਰੇ ਕੰਠ ਮੈ ਕਹੰ ਲੇਹੁ ਉਬਾਰ ॥ ਪ੍ਰਥਮ ਨਾਰਨ
 ਕੇ ਨਾਮ ਲੈਏ ਸੇ ਸਪਰਭਾਖਾ ॥ ਸਸੂ ਉਚਿ ਸਭ ਪਾਸ ਕੇ ਨਾਮ ਲੈ
 ਨੁਚਿਤ ਰਖੁ ॥ ਗੰਗਾ ਦੇ ਸਬ ਖਨਿ ਕੈ ਈ ਸਸੂ ਕਹਿ ਅੰਤਾ ਸਕ
 ਥਾਨਾ ਮਸੀਪਾ ਸਕੇ ਨਿਕਸਤ ਚਲੈ ਅਨੰਤ ॥ ਜਟ ਜਜਾ ਨੁਵੀ
 ਕਹਿ ਤੰਗੰਗਾ ਈ ਸਬ ਖਨਾ ਅਯੁਪ ਅੰਤ ਬਖਾਨੀ ਐ ਨਾਮ ਪਾਸ
 ਕੇ ਜਾਨੁ ॥ ਸਕਲ ਅਧਨ ਕੇ ਨਾਮ ਲੈਏ ਅਯੁਪ ਸੁਬ ਖਨਾ ਸ
 ਕਲਾਨਾ ਮਸੀਪਾ ਸਕੇ ਚਤੁਰਚਿਤ ਮਹਿ ਜਾਨੁ ॥ ਕਿਲਾਥਿ ਥਿ
 ਪਾਧ ਬਖਾਨਿ ਕੈ ਰਿਪੁ ਪਤਿ ਸਸੂ ਬਖਾਨਾ ਸਕਨਾ ਮਸੀਪਾ ਸਕੇ
 ਲੀਜਹੁ ਚਤੁਰਪਛਨ ॥ ਅਧਮ ਪਾਧ ਬਖਾਨਿ ਕੈ ਨਾਮ ਸੀਸ
 ਅਸਤੰ ਖਾਸਕਲਾਨਾ ਮਸੀਪਾ ਸਕੇ ਚੀਨੁ ਚਤੁਰਚਿਤ ਗੰਗਾ ॥
 ਸਕਲ ਜਟ ਕੇ ਨਾਮ ਲੈਏ ਜਪਤਿ ਅਸੂ ਬਖਾਨਾ ਅਮਿਤ ਨਾਮ
 ਸੀਪਾ ਸਕੇ ਚਤੁਰਚਿਤ ਮਹਿ ਜਾਨ ॥ ਤਉ ਸਗਲ ਬਖਾਨਿ ਕੈ
 ਭੇਰੰਗ ਬਖਾਨਾ ਸਸੂ ਸਬ ਰਪੁ ਨਿਭਾਖੀ ਐ ਨਾਮ ਪਾਸ ਪਹਿਚ
 ਨਾ ॥ ਗਿਰਪਰ ਪ੍ਰਥਮ ਬਖਾਨਿ ਕੈ ਨਾਮ ਨਾ ਬਖਾਨਾ ਸਸੂ ਸ
 ਬ ਰਪੁ ਨਿਭਾਖੀ ਐ ਨਾਮ ਪਾਸ ਪਹਿਚਨ ॥ ਫੇਕੀ ਨੇਕੀ ਪੰਖ
 ਗਤੁ ਪਹੀ ਬਖਾਨਾ ਪੰਛੀ ਪਛਿ ਅੰਤ ਕੋਹੇ ਸਕਲ ਪਾਸ ਕੇ ਨਾਮ
 ॥ ਕਸ ਸਬ ਰਪੁ ਪ੍ਰਥਮੈ ਉਚਿ ਗਿ ਅਧਨ ਸਬ ਰਕਤੁ ਅੰਤਾ ॥
 ਪਤਿ ਸਸਤੁ ਬਤੁ ਪਾਸ ਕੇ ਨਿਕਸਤਿ ਨਾਮ ਅਨੰਤ ॥ ਪੰਥ
 ਅਪ੍ਰਥਮ ਬਖਾਨਿ ਕੈ ਭੇਰੰਗ ਈ ਸਬ ਖਨਾ ਸਸੂ ਸਬ ਰਪੁ ਨਿਭਾਖੀ
 ਐ ਨਾਮ ਪਾਸ ਪਹਿਚਨੁ ॥ ਜਲ ਨਾਇਕ ਬਰਸੂ ਭਨਿ ਸਸੂ ਸ

ਬਰਪੁਨਿਹਿਤਾ ਸਕਲਨਾਮਸ਼ੀਪਸਕੇਚੀਨੁ ਚਤੁਰਚਿਤਲੇ
 ੧੧ ਸਭਗੰਗਾਕੇਨਾਮਲੈਪਤਿਕਹਿਸਸੂਬਖਾਨਾਸੈਭਨ
 ਮਸ਼ੀਪਸਕੇਲੀਜੁ ਚਤੁਰਪਛਾਨਾ ੧੨ ਜਮੁਨਾਪ੍ਰਥਮਥ
 ਥਨਿਕੈਏਸਅਸੂਕਹਿਅੰਤਾਸਕਲਨਾਮਸ਼ੀਪਸਕੇਨਿਕ
 ਸਤਚਲਤਅੰਤ ੧੩ ਕਲਿੰਦ੍ਰੀਪਰਪ੍ਰਥਮਥਨਿਏਂਦ੍ਰ
 ਸਥਰਕਹਿਅੰਤਾਅਸੂਬਖਾਨਿਕਪ੍ਰਥਮਸਕੇਨਿਕਸਹਿਨਾਮ
 ਅੰਤ ੧੪ ਕਲਨਾਪਰਪ੍ਰਥਮਕਹਿਏਸਸੂਫੁਨਿਥ
 ਖਾਸਕਲਨਾਮਸ਼ੀਪਸਕੇਚੀਨੁ ਚਤੁਰਚਿਤਰਥ ੧੫
 ਕ੍ਰਿਸ਼ਨਬਲੰਭਪ੍ਰਥਮਕਹਿਏਸਤਸਤਕਹਿਅੰਤਾਸਕਲ
 ਨਾਮਸ਼ੀਪਸਕੇਨਿਕਸਤਚਲਤਅੰਤ ੧੬ ਸੁਗਜਪੁੰਡ
 ਕੋਪ੍ਰਥਮਕਹਿਪਤਿਕਹਿਸਸੂਬਖਾਨਾਸਕਲਨਾਮਸ਼ੀਪ
 ਸਕੇਲੀਜੁ ਚਤੁਰਪਛਾਨਾ ੧੭ ਭਨਅਤਮਜਾਅ
 ਰਿਕਹਿਅੰਤਾਅਖੁਪਪਤਿਹੇਤਾਸਕਲਨਾਮਏਪਸਕੇ
 ਚੀਨੁ ਚਤੁਰਚਿਤਲੇਤੁ ੧੮ ਸੁਭਅਤਮਜਾਅਰਿਕਹਿ
 ਅੰਤਸਸੂਪਦ੍ਰੀਨਾਸਕਲਨਾਮਸ਼ੀਪਸਕੇਚੀਨੁ ਚਤੁਰ
 ਪ੍ਰਥੀਨ ੧੯ ਕਲਪਿਤਪ੍ਰਥਮੈਉਚਰਿਅੰਤਤਨੁਜਪਰ
 ਹੇਤਾਪਤਿਕਹਿਅਸੂਬਖਾਨੀਐਨਾਮਪਸਲਥਿਲੇਤੁ ੨੦
 ਵਿਵਰਤਨਜਪ੍ਰਥਮਕਹਿਪਤਿਕਹਿਸਸੂਬਖਾਨਾਸਕ
 ਲਨਾਮਸ਼ੀਪਸਕੇਲੀਜੁ ਚਤੁਰਪਛਾਨਾ ੨੧ ਪਸ਼ੀਵਰ
 ਕੰਠਰਿਪੁਬਰਨਾਨਿਪਜਿੰਨਾਮਾਪੋਰੇਦੁਸ਼ਕੇਕੰਠਮੈਕੋਰਮ
 ਰੋਕਮ ੨੨ ਅਰਿਕੰਠਕੇਨਾਮਲੈਗੁਰਕਪਰਕਹਿਅੰਤਾਥ

ਰੂਪਮੁਖੇਨਾਮਸਤਨਿਕਸਤਚਲਤਥਿਅੰਤ ॥ ਨਰ
 ਕੰਠਗਗੀਵਤਨਿਗ੍ਰਿਹਿਤਾਬੁਧਿਬਖਨਾਸਕਲਨਾਮਏਪ
 ਸਕੇਨਿਕੁੰਚਤੁਅਪ੍ਰਮਾਨ ॥ ਜਮੁਨਪ੍ਰਥਮਬਖਾਨਿਕੈ
 ਏਸਾਬੁਧਿਬਖਨਾਸਕਲਨਾਮਸ੍ਰੀਪਾਸਕੇਚੀਨੁਤੁਚੁ
 ਰਸੁਜਨ ॥ ਕਾਬਗਨਚਿਬਖਾਨਿਕੈਕਮੰਦਬੁਨਪਦੇਰੁ
 ਹਿਤੈਨਾਮਕਮੰਦਕੇਚੀਨੁਚਤੁਰਚਿਤਲੇਤੁ ॥ ਕਿਸਾ
 ਰਿਪਦਉਚਕਿਕੇਬਲਭੁਤਪਦੇਰੁਪਤਿਅਸਤਉਚਗੀ
 ਐਨਾਮਪਸਲਾਖਿਲੇਤੁ ॥ ਬੀਗਸੁਨੀਮੁਕਟਕਲਾ
 ਯੁਧਜਿਹੰਨਾਮਾਪੋਰਦੁਸ਼ਕੇਕੰਠਮੈਕੋਰਮੋਕੇਮਾ ॥ ੨੧ ॥
 ਕਲਅਕਲਕਾਲਭੁਨਿਅਯੁਧਬੁਧਿਬਖਨਾਸਕਲ
 ਨਾਮਏਪਾਸਕੇਚਤੁਰਚਿਤਮੈਜਨ ॥ ਅਦਿਉਚਗੀਐ
 ਸੁਜਪਦਪੁਤਉਚਗੀਐਅੰਤਾਸਸ੍ਰੁਤਖੀਐਪਾਸਕੇਨਿਕ
 ਸਹਿਨਾਮਥਿਅੰਤ ॥ ਸਕਲਸੁਜਕੇਨਮਲੈਸੁਤਪਰ
 ਅਸ੍ਰੁਬਖਨਾਸਕਲਨਾਮਸ੍ਰੀਪਾਸਕੇਚਤੁਰਚਿਤਮੈਜਨ
 ਭਨਰਿਵਕਰਿਨਧਰਨਿਸੁਤਕਹਿਅਸ੍ਰੁਬਖਨਾਸਕਲਨਾ
 ਮਸ੍ਰੀਪਾਸਕੇਚਤੁਰਚਿਤਮੈਜਨ ॥ ਦਿਨਮਿਰਿਨਕਗੈ
 ਨਸੁਤਕਹਿਅਸ੍ਰੁਬਖਨਾਸਕਲਨਾਮਸ੍ਰੀਪਾਸਕੇਚਤੁਰਚਿਤ
 ਮੈਜਨ ॥ ਦਿਨਕੇਨਾਮਬਖਾਨਿਕੈਮਨਿਪਦਬੁਧਿਬਖਨਾ
 ਸੁਤਕਹਿਅਸ੍ਰੁਬਖਨੀਐਨਾਮਪਾਸਪਹਿਚਨ ॥ ਦਿਵਕ
 ਰਿਨਪਤਿਨਿਸਭਨਿਦਿਨਨਾਇਕਪੁਨਿਭਖਾਸੁਤਕਹਿਅ
 ਸ੍ਰੁਬਖਨੀਐਨਾਮਪਾਸਲਾਖਿਰਖੁ ॥ ਸਕਲਸੁਜਕੇਨਾਮ

ਲੈਸੁਤਕਹਿਅਸੂਬਖਨਾਸਕਲਨਮਸ੍ਰੀਪਸਕੇਚਤੁਗ
 ਤਮਹਿਜਨੁ ॥ ੧ ॥ ਜਮਪਦਪ੍ਰਥਮਬਖਨਿਕੈਸਸੂਸਬਖਪੁ
 ਨਿਰੇਹਾਸਕਲਨਮਸ੍ਰੀਪਸਕੇਚੀਨੁਚਤੁਗਚਿਤਲੇ ॥ ੨ ॥
 ਬਈਵਸਤਪਰਅਰਿਕਹਿਅਯੁਪਅੰਤਬਖਨਾਸ
 ਕਲਨਮਸ੍ਰੀਪਸਕੇਚਤੁਗਚੇਤਮਹਿਜਨੁ ॥ ੩ ॥ ਕਲਸ
 ਬਰੇਕੈਅਰਿਕਹਿਅਸੂਸਬਖਨਿਅੰਤਾਸਕਲਨਮ
 ਸ੍ਰੀਪਸਕੇਨਿਕਸਤਚਲੈਅੰਤ ॥ ੪ ॥ ਪਿਤਗਜਪਦ
 ਪ੍ਰਥਮਕਹਿਅਸੂਸਬਖਪੁਨਿਰੇਹਾਸਕਲਨਮਸ੍ਰੀਪਸਕੇ
 ਚੀਨੁਚਤੁਗਚਿਤਲੇ ॥ ੫ ॥ ਵੰਗੀਪ੍ਰਥਮਬਖਨਿਕੈਅਸੂ
 ਸਬਖਕਹਿਅੰਤਾਸਕਲਨਮਸ੍ਰੀਪਸਕੇਚੀਨੁਚਤੁਗ
 ਚਿਤ ॥ ੬ ॥ ਜਮੁਨਕੁਤਬਖਨਿਕੈਅਯੁਪਖਤੁਗਬਖਨਾ
 ਸਕਲਨਮਸ੍ਰੀਪਸਕੇਚਤੁਗਚਿਤਮਹਿਜਨੁ ॥ ੭ ॥ ਸ
 ਤਜਮੁਨਕੇਨਮੁਲੈਭਾਤਅਸੂਪੁਨਿਰੇਹਾਸਕਲਨਮਸ੍ਰੀ
 ਪਸਕੇਚਤੁਗਚਿਤਲਖਿਲੇ ॥ ੮ ॥ ਪਿਤਗਸਬਖਪ੍ਰਥਮ
 ਉਚਗਏਸਬਖਤੁਗਬਖਨਾਸਕਲਨਮਸ੍ਰੀਪਸਕੇਚਤੁਗ
 ਚਿਤਮਹਿਜਨ ॥ ੯ ॥ ਸਭਪਿਤਗਨਕੇਨਮੁਲੈਨਾਇਕਬਤੁ
 ਗਿਬਖਨਾਸਕਲਨਮਸ੍ਰੀਪਸਕੇਚਤੁਗਚਿਤਮਹਿਜਨੁ ॥
 ੧੦ ॥ ਸਕਲਜਗਤਕੇਨਮੁਲੈਪਾਇਕਅਸੂਬਖਨਾਸਕਲ
 ਨਮਸ੍ਰੀਪਸਕੇਚਤੁਗਚਿਤਮਹਿਜਨ ॥ ੧੧ ॥ ਗਿਪੁਖੰਡਨਰਲ
 ਰਹਨੀਸਤੁਤਪਨੀਸੋਇਸਕਲਖਸਕੇਨਮਸਤਜਤੋਬ
 ਚਿਯੋਨੋਕੇ ॥ ੧੨ ॥ ਗਿਪੁਰਲਪ੍ਰਥਮਬਖਨਿਕੈਅਸੂਨਿਬਤੁ

ਗਿਬਖਾਨਾਸਕਲਨਾਮਜਮਪਾਸਕੋਚਤੁਗਚਿਤਮਹਿ
 ੭ ਖਲਖਰਅਦਿਉਚਰਿਕੈਖੰਡਨਅੰਤਬਖਾਨਾਸ
 ਕਲਨਾਮਜਮਪਾਸਕੋਚੀਅਹੁਚਤੁਗਸੁਜਨ ੨
 ਲਰਯਹਿਪੁਗਸੁਨੀਸੰਤਤਪਨੀਸੋਇਕਲਪਾਸਕੋਚ
 ਮਮਭਜਤੋਗਚਿਤਨਕੋਇ ਜਾਪਰਪ੍ਰਥਮਉਚਰਿਕੈ
 ਸੀਪਰਅੰਤਬਖਾਨਾਸੀਪਰਏਤੋਤੈਨਾਮਪਾਸਕੋਚ
 ਰਿਸਬਰਨੀਪ੍ਰਥਮਕਹਿਏਸਗਸਤਰਏਤੈਤਾਨ
 ਮਸਕਲਾਸੀਪਾਸਕੋਚਿਕਸਤਰਲਤਥਿਅੰਤ ੫
 ਛਮਅਰਿਬਖਨਿਕੈਏਸਗਪੁਨਿਪਰਦੇਗਾਅਯੁਧਬ
 ਗਿਬਖਨੀਐਨਾਮਪਾਸਲਖਿਲਹ ਪ੍ਰਥਮਠਗਨਕੋ
 ਨਾਮਲੈਅਯੁਧਬਗੁਗਿਬਖਨਾਸਕਲਨਾਮਏਪਾਸਕੋਚ
 ਤੁਗਚਿਤਪਤਿਚਨ ਬਦਆਦੇਪਰਉਚਰਿਕੈਏਪਰ
 ਅਸੁਬਖਨਾਨਾਮਪਾਸਕੋਚਤੋਤੈਚਤੁਗਲੀਜੀਅਹੁਜਨ
 ਮਗਪਰਅਰਿਬਖਨਿਕੈਛਿਰਪਰਅੰਤਬਖਨਾ
 ਨਾਮਪਾਸਕੋਚਤੋਤੈਲੀਜੀਹੁਤੁਗਪਛਨ ੬ ਮਗਅਰਿ
 ਬਖਨਿਕੈਮਗਬਖਨਹੁਅੰਤਾਨਾਮਪਾਸਕੋਚਤੋਤੈਕਿਸ
 ਤਚਲੈਥਿਅੰਤ ਪਥਅਰਿਪਰਉਚਰਿਕੈਕੁਖਨਪੁ
 ਨਿਪਰਦੇਗਾਅਯੁਧਬਗੁਗਿਬਖਨੀਐਨਾਮਪਾਸਲਖਿ
 ਲੇਹੁ ਬਦਅਰਿਸਬਰਉਚਰਿਕੈਏਅਸੂਤਬਖ
 ਨਾਨਾਮਪਾਸਕੋਚਤੋਤੈਚੀਜੀਅਹੁਗੁਨਨਿਧਨ ੮
 ਅਰਿਪਰਉਚਰੀਐਯੁਧਕਹਿਅਸੁਬਖਨਾਨਾਮਪਾਸਕੋ

ਤੇਤੈ ਚਤੁਰਲੀਜੀ ਅਹੁਜਾਨ ਪ੍ਰਥਮੈ ਪਾਸ ਬੈਠੇ
 ਚਰਿਤਰਤਾ ਅਯੁਧਰੀ ਨਾਨਕ ਮਪਾਸ ਕੋ ਤੈ ਚਤੁਰਲੀਜੀ
 ਅਹੁਜੀਨ ਮਲ ਅਰਿਸਬ, ਦੁਰਕੈ ਕਲਜਲਕ
 ਹਿਅੰਤਾ ਸਕਲਨ ਮਏ ਪਾਸ ਕੇ ਚੀਨੀ ਅਹੁਪ੍ਰਗਿਆ ਵੰਤ
 ਮਯਾਤਰਨ ਉਚਰਿਕੈ ਅਯੁਧਰੁ ਗਿਬਖਾਨਾਸ
 ਕਲਨ ਮਏ ਪਾਸ ਕੇ ਚਤੁਰਚਿਤ ਮਹਿਜਾਨ ਮਗਤਪ
 ਬਹੁਧੈ ਛਾਪਨ ਹਰਿਬਹੁ ਸੀਏ। ਜਾਂ ਕੇ ਛਾਤੈ ਮੇਸੁਨ ਪਾਖਿ
 ਕਨ ਉਬਾਹਿਓ ਕੋਇ। ਬਿਖਿਆ ਅਰਿਬਖਾਨਿਕੈ ਅ
 ਯੁਧ ਅਤਉ ਚਗਾਨ ਮਪਾਸ ਕੋ ਤੈ ਚਤੁਰਲੀਜੀ ਅਹੁਚਤੁਰ
 ਸੁਧਰ ਬਿਖਿਸਬ ਰਹਿਉ ਚਰਿਕੈ ਰਾਇਕ ਅਸੂ
 ਬਖਾਨਾਨ ਮਪਾਸ ਕੋ ਤੈ ਚਤੁਰਲੀਜੀ ਅਹੁਜਾਨ
 ਚੰਦਰਕਾ ਕੇਨ ਮਲੈ ਪਤਿਕਹਿ ਅਸੂ ਬਖਾਨਾਨ ਮਪਾਸ
 ਕੋ ਤੈ ਚੀਨੀ ਅਹੁਪ੍ਰਗਿਆ ਵਨ ਸਤੰਦਵਨ ਬ
 ਬਖਾਨਿਕੈ ਪੁਨਿਕਹਿ ਅਸੂ ਬਿਸੇਖਾ ਸਕਲਨ ਮਏ ਪਾਸ
 ਕੇਨਿਕ ਸਤਰਲਤ ਅਯੋਖ ਸਤਸਬਰ ਰਿਬਖ
 ਨਿਕੈ ਇਸਰਾਸਤ ਕਹਿ ਅੰਤਾਨ ਮਸਕਲਏ ਪਾਸ ਕੇ ਚੀਨੀ
 ਲੇਹੁ ਧੁਪਿ ਵੰਤ ਪ੍ਰਥਮ ਬਿਪਾਸਨ ਮਲੈ ਇਸਰਾਸ
 ਤ ਪੁਨਿਤ ਖਾਨ ਮਸਕਲ ਸੀਪਾਸ ਕੇ ਚੀਨੀ ਚਿਤੁ ਮੇਰਖ
 ਰਵੀਸਾ ਵੀਅਰਿਕਹਿ ਅਯੁਧਏ ਸਬਖਾਨਾਨ ਮ
 ਪਾਸ ਕੋ ਤੈ ਚੀਨੀ ਅਹੁਪ੍ਰਗਿਆ ਵਨ ਸਾਵੀ ਇਸੂ
 ਰਵੀਸਰਨਿ ਅਯੁਧਰੁ ਗਿਉ ਚਗਾਨ ਮਪਾਸ ਕੋ ਤੈ ਚਤੁਰਲੀ

ਜਨਮੁਕਥਿਸੁਪਰ : ਜਲਸਿਧਏਸਬਖਾਨਿਕੈਅਭੁ
 ਧਅੰਤਬਖਾਨਾਮਪਾਸਕੋਤੋਤੈਚਤੁਗਚਿਰਮਹਿਜਾ
 ਨ : ਚਿਤੀਥਾਅਰਿਸਬਤੁਚਰਿਕੈਏਸਸਤਕੁਅੰ
 ਤਾਸਕਲਨਮਏਧਸਕੋਚੀਨੁਲੇਹੁਮਤਿਵੰਤ : ਸਿਧੁ
 ਅਰਿਸਬਤੁਗਕੈਅਯੁਪਅੰਤ ਬਖਾਨਾਮਪਾਸਕੋਤੋ
 ਤੈਸਭਚੀਨੀਅਪੁਪ੍ਰਿਗਿਆਵਨ ਨੀਲਅਰਿਸਬ
 ਦੁਗਕੈਏਸਸਤਕੁਬਖਾਨਾਮਪਾਸਕੋਤੋਤੈਚੀਨੁਲੇਹੁ
 ਸੁਗਗਿਆਨ : ਅਸਿਤਬਰਸਬਰਾਰਿਕਹਿਪਤਿਅਸ :
 ਤੰਤਬਖਾਨਾਮਪਾਸਕੋਤੋਤੈਚੀਨੁਲੇਹੁਮਤਵਨ
 ਕਿਸਨਅਰਿਉਚਰਿਕੈਅਯੁਪਏਸਬਖਾਨਾਮਪਾਸਕੋ
 ਤੋਤੈਲੀਜਨੁਚਤੁਗਪਛਨ : ਸਬਰਅਰਿਕਹਿਭੀਮ
 ਕਾਏਸਸਤਕੁਅੰਤਾਮਪਾਸਕੋਤੋਤੈਚੀਨੁਲੇਹੁਮਤ
 ਵੰਤ : ਤਪਤੀਅਰਿਉਚਰਿਕੈਅਯੁਪਏਸਬਖਾਨਾ
 ਮਪਾਸਕੋਤੋਤੈਸੁਜਾਨਸਤਿਕਠਿਮਨ : ਬਰਿਗਾਸ
 ਮੁਦੇਸਭਨਿਸਤਸਤਪਤਿਭਖਾਅਯੁਪਪੁਨਿਕਹਿਪਸ
 ਕੋਚੀਨੁਮਚਿਤਰਥਾ : ਬਗਨਬੀਰਭਅਰਿਕਹਿਅਯੁ
 ਪੁਪੁਨਿਪਦੇਹਾਨਾਮਪਾਸਕੋਤੋਤੈਚੀਨੁਚਤੁਗਚਿਤਲੇਹੁ
 : ਨਦੀਗਜਸਰਤੀਸਭਨਿਸਮੁਰਗਦੁਪੁਨਿਭਖਾਅਯੁਪ
 ਅੰਤਬਖਾਨੀਐਨਾਮਪਾਸਕਾਖਿਰਥੁ : ਬ੍ਰਹਮਪੁਤਪਰ
 ਅਰਿਕਹਿਏਸਸਤਕੁਅੰਤਾਮਪਾਸਕੋਸਕਲਹੀਚੀਨ
 ਲੇਹੁਮਤਿਵੰਤ : ਬ੍ਰਹਮਅਰਿਬਖਾਨਿਕੈਅੰਤਪੁੰਤਪਰ

ਰੇਗਾ ਅਯੁਧਏ ਸਉ ਚਰੀ ਐ ਨਾਮ ਪਾਸ ਲਖਿ ਲੇਹੁ
 ਬ੍ਰਹਮਾ ਅਦਿਉ ਚਰਿਕੈ ਸੁਤ ਪਰ ਬਹੁ ਰਿਬ ਖਨਾ ਏ ਸ
 ਰਸਤ ਪੁਨਿ ਭਖੀ ਐ ਨਾਮ ਪਾਸ ਪਹਿਚਨ ॥ ਜਗਤ
 ਪਿਤ ਪਰ ਪ੍ਰਥਮ ਕਹਿ ਸੁਤ ਪਰ ਅੰਤ ਬਖਨਾ ਨਾਮ ਪਾਸ
 ਕੋਤ ਤੋਰੈ ਚੀਨੀ ਅਹੁ ਪ੍ਰਗਿਆ ਵਨ ਘਰ ਘਰ ਅਦਿ
 ਉਚਰਿਕੈ ਏ ਸਰਾਸਤ੍ਰ ਕਹਿ ਅੰਤਾ ਨਾਮ ਪਾਸ ਕੋਤ ਤੋਰੈ ਚੀ
 ਨੀ ਅਹੁ ਪ੍ਰਗਿਆ ਵੰਤ ॥ ਅਦਿ ਸਰਸਤੀ ਉਚਰਿਕੈ
 ਏ ਸਰਾਸਤ੍ਰ ਕਹਿ ਅੰਤਾ ਨਾਮ ਪਾਸ ਕੇ ਮਕਲ ਹੀ ਚੀ ਨੁਲੇਹੁ
 ਮਤ ਵੰਤ ॥ ਅਮ੍ਰੁ ਅਦਿ ਬਖਾਨਿਕੈ ਏ ਸਰਾਸਤ੍ਰ ਕ
 ਹਿ ਅੰਤਾ ਨਾਮ ਸਕਲਾ ਸ੍ਰੀ ਪਾਸ ਕੇ ਨਿਕਸਤ ਚਲਤ ਬਿ
 ਅੰਤ ਸਮੁਰਗਾ ਮਨੀ ਜਿਨ ਰੀਤਿ ਨ ਕੇ ਨਾਮ ਬਖਾਨ
 ॥ ਏ ਸਰਾਸਤ੍ਰ ਪੁਨਿ ਉਚਰੀ ਐ ਨਾਮ ਪਾਸ ਪਹਿਚਨ
 ਸਕਲ ਕਲ ਕੇ ਨਾਮ ਲੈ ਅਯੁਧ ਬਹੁ ਰਿਬ ਖਨਾ ਨਾਮ ਪਾ
 ਸ ਕੋਤ ਤੋਰੈ ਚੀ ਨੁਲੇਹੁ ਮਤ ਵਨ ਦੁਪਰ ਸਬਰ
 ਪ੍ਰਥਮ ਉਚਰਿ ਨਿਧ ਕਹਿ ਏ ਸ ਬਖਨਾ ਅਯੁਧ ਬਹੁ ਰਿ
 ਬ ਖਨੀ ਐ ਨਾਮ ਪਾਸ ਪਹਿਚਨ ॥ ਧਨ ਪ੍ਰਥਮ ਬ
 ਖਾਨਿਕੈ ਏ ਸਰਾਸਤ੍ਰ ਕਹਿ ਅੰਤਾ ਨਾਮ ਸਕਲਾ ਸ੍ਰੀ ਪਾਸ
 ਕੇ ਚੀਨ ਤਰਲੈ ਅਨੰਤ ॥ ਸ੍ਰੋਤ ਜ ਅਦਿਉ ਚਰਿਕੈ
 ਨਿਧਿ ਕਹਿ ਏ ਸ ਬਖਨਾ ਅਯੁਧ ਭਾਥੈ ਪਾਸ ਕੇ ਨਿਕਸ
 ਤ ਨਾਮ ਪ੍ਰਮਾਨ ॥ ਛਿਤ ਜ ਅਦਿ ਬਖਾਨਿਕੈ ਏ ਸਰਾਸ
 ਤ੍ਰ ਕਹਿ ਅੰਤਾ ਸਕਲ ਨਾਮ ਸ੍ਰੀ ਪਾਸ ਕੇ ਚੀ ਨੀ ਅਹੁ ਪ੍ਰਗਿ

ਆਵੰਤ॥੧੦੦॥ ਇਸਤਨ ਅਰਿਬਖਾਨਿਕੈ ਜਪਦਾ
 ਤਉ ਚਾਗਿ ਈਸਰਾਸਤਕਹਿ ਪਾਸਕੇ ਲੀਜੀ ਐਨ ਮਸੁਪਾਠਿ
 ॥੧੦੧॥ ਨਾਜਿ ਅਰਿਉ ਚਾਗਿਕੈ ਈਸਰਾਸਤਪਦੇਹੁ॥ ਨਮ
 ਸਕਲ ਸੀਪ ਸਕੇ ਗੀਨੁ ਚੁਗਿ ਚਿਠੇਹੁ॥੧੦੨॥ ਚੰਦਨ ਕੇਨ
 ਮਲੈ ਜਕਹਿ ਨਿਧਿ ਬਖਾਨਾ ਈਸਰਾਸਤਪੁਨਿ ਉਚਗੀ ਐਨ ਮ
 ਪਾਸਪਹਿਰਨਾ॥੧੦੩॥ ਅਰਿਨ ਮਨੀ ਨਕੇਲੈ ਜਾਤ ਬਖਨ
 ॥ ਨਿਧਿ ਕਹਿ ਈਸਰਾਸਤਕਹਿ ਨਾਮ ਪਾਸਪਹਿਰਨਾ॥੧੦੪॥ ਬਨਿ
 ਤ ਅਰਿਬਖਾਨੈ ਜਕਹਿ ਨਿਧਿ ਬਖਾਨਾ ਈਸਰਾਸਤਪੁਨਿ ਚ
 ਖੀ ਐਨ ਮਪਾਸਪਹਿਰਨਾ॥੧੦੫॥ ਇਸਤਿਜ ਅਰਿਉ ਚਾਗਿਕੈ
 ਨਿਧਿ ਕਹਿ ਈਸਰਾਸਤਕਹਿ ਪਾਸਕੇ ਲੀਜੀ ਅਤੁਨ
 ਮਸੁਜਨਾ॥੧੦੬॥ ਬਨਿ ਤ ਅਰਿਬਖਾਨਿਕੈ ਨਿਧਿ ਕਹਿ ਈਸਰਾ
 ਬਖਾਨਾ ਅਯੁਧ ਬਹੁ ਬਿਬਖਾਨੀ ਐਨ ਮਪਾਸਪਹਿਰਨਾ॥੧੦੭॥
 ਅੰਜਨ ਕੇਨ ਮਲੈ ਜਕਹਿ ਨਿਧਿ ਉਚਗੀ॥ ਈਸਰਾਸਤਕਹਿ
 ਪਾਸਕੇ ਲੀਜੀ ਨਾਮ ਸੁਪਾਠਿ॥੧੦੮॥ ਬਲ ਅਰਿਬਖਾਨਿਕੈ ਨਿਧਿ
 ਕਹਿ ਈਸਰਾਸਤਕਹਿ ਨਾਮ ਪਾਸਕੇ ਲੀਜੀ ਅਤੁਨਾ॥
 ੧੦੯॥ ਅੰਜਨੀ ਨਕੇਨ ਮਲੈ ਜਕਹਿ ਨਿਧਿ ਬਖਾਨਾ ਈਸਰਾਸ
 ਤਪੁਨਿ ਉਚਗੀ ਐਨ ਮਪਾਸਪਹਿਰਨਾ॥੧੧੦॥ ਅਬਲ ਅਰਿ
 ਉਚਗੈ ਨਿਧਿ ਕਹਿ ਈਸਰਾਸਤਕਹਿ ਅਯੁਧ ਬਹੁ ਬਿਬਖਾਨੀ ਐ
 ਨਾਮ ਪਾਸਪਹਿਰਨਾ॥੧੧੧॥ ਨਗਜ ਅਰਿਉ ਚਾਗਿਕੈ ਜਾਨਿ ਪਈ
 ਸਬਖਾਨਾ ਅਯੁਧ ਬਹੁ ਬਿਬਖਾਨੀ ਐਨ ਮਪਾਸਪਹਿਰਨਾ॥੧੧੨॥
 ॥ ਨਗੀ ਅਸੁਗੀ ਕਿਨੁ ਭੀ ਸੁਗੀ ਭਾਖਿ ਜਭਾਖਿ॥ ਨਿਧਿ ਪਤਿ ਅਸਤ

ਕਹਿਪਸਕੇਨਮਚੀਨੁਚਿਤਗਥਿ॥੧੧੩॥ਛਨਿਜਾਅਦਿਉਚ
 ਰਿਕੈਜਕਹਿਨਿਧਿਬਖਨਾਈਸਰਸਤ੍ਰਕਹਿਪਸਕੇਚੀਨੁ
 ਅਹੁਨਮਸੁਜਨਾ॥੧੧੪॥ਅਬਲਾਬਲਾਮਨਜਾਤ੍ਰਿਅਜਾ
 ਨਿਧਿਬਖਨਾਈਸਰਸਤ੍ਰਕਹਿਪਸਕੇਚੀਨੁਅਹੁਨਮਸੁ
 ਜਨਾ॥੧੧੫॥ਸੁਮੁਰਗਮਨੀਜੇਨਦੀਤਿਨਕੇਨਮਬਖਨਾਈ
 ਸੇਸਕਹਿਅਸਤ੍ਰਕਹਿਨਮਪਸਪਤਿਰਨਾ॥੧੧੬॥ਪੈਧਰ
 ਪ੍ਰਥਮਬਖਨਕੈਈਸਰਸਤ੍ਰਕਹਿਅੰਤਾਸਕਲਨਮਸ੍ਰੀਪਾਂ
 ਸਕੇਨਿਕਸਤਚਲੈਕਿਅੰਤਾ॥੧੧੭॥ਪ੍ਰਥਮੈਭਾਖਿਤਫਗਪਰ
 ਈਸਰਸਤ੍ਰਪੁਨਿਭਾਖੁ॥ਨਮਪਸਕੋਤੈਤੈਚੀਨੁਚਤੁਰਚਿਤ
 ਰਥੁ॥੧੧੮॥ਪ੍ਰਥਮਸੋਰਫਗਸਬਰਕਹਿਈਸਰਸਤ੍ਰਕਹਿਅੰ
 ਤਾਸਕਲਨਮਸ੍ਰੀਪਸਕੇਚੀਨਲੇਹੁਮਤਿਵੰਤਾ॥੧੧੯॥ਜਲ
 ਧਰਾਦਿਬਖਨਿਕੈਈਸਰਸਤ੍ਰਪਰਭਾਖੁ॥ਨਮਪਸਕੋਤੈਤੈ
 ਚੀਨੁਚਤੁਰਚਿਤਰਥੁ॥੧੨੦॥ਮਘਜਾਅਦਿਉਚਰਿਕੈਧਰਪਰ
 ਬਹੁਰਿਬਖਨਾਈਸਰਸਤ੍ਰਕਹਿਪਸਕੇਚੀਨੁਅਹੁਨਮਪਛਨਾ॥
 ੧੨੧॥ਅਦਿਬਧਰਉਚਰਿਕੈਈਸਰਸਤ੍ਰਕਹਿਅੰਤਾਨਮ
 ਪਸਕੋਤੈਤੈਚੀਨਲੇਹੁਮਤਿਵੰਤਾ॥੧੨੨॥ਘਨਜਧਰਪਰਪ੍ਰ
 ਥਮਕਹਿਈਸਰਸਤ੍ਰਕਹਿਅੰਤਾਸਕਲਨਮਸ੍ਰੀਪਸਕੇਚੀ
 ਨੁਲੇਹੁਮਤਿਵੰਤਾ॥੧੨੩॥ਮਘਜਧਰਪਰਪ੍ਰਥਮਕਹਿਈਸਰ
 ਸਤ੍ਰਕਹਿਅੰਤਾਨਮਪਸਕੋਤੈਤੈਚੀਨੁਲੇਹੁਮਤਿਵੰਤਾ॥੧੨੪॥
 ਅਬਰਜਧਰਅਦਿਕਹਿਈਸਰਸਤ੍ਰਕਹਿਅੰਤਾਨਮਪ
 ਸਕੋਤੈਤੈਚੀਨੁਲੇਹੁਮਤਿਵੰਤਾ॥੧੨੫॥ਅਬਰਜਧਰਪ੍ਰਥ

ਮਕਰਿਈਸਰਸਤਪਰੀਨਾਨਮਪਸਕੋਤੋਤੈਲੀਜੀਅਤੁ
 ਜਾਨਪ੍ਰਬੀਨ ਬਗਰਅਰਿਉਚਰਿਕੈਨਿਧੀਸਥ
 ਥਨਾਅਸਤਉਚਰਿਸਤਪਸਕੋਲੀਜਨੁਨਮਪਚਨ
 ਪ੍ਰਥਮਉਚਰਿਪਰਨੀਧਰਈਸਰਸਤਕਰਿਅੰਤਾਸਕਲ
 ਨਮਸ੍ਰੀਪਸਕੋਨਿਕਸਤਚਲੇਬਿਅਤ ਮਿਰਪਚਾ
 ਰਿਥਖਨਿਕੈਈਸਰਸਤਕਰਿਰੀਨਾਨਮਪਸਕੋਤੋਤੈਚਤੁ
 ਫਲੀਜੀਅਤੁਗੀਨੁ ਭਗਧਰਅਰਿਥਖਨਕੈਈਸਰਸ
 ਤਕਰਿਅੰਤਾਸਕਲਨਮਸ੍ਰੀਪਸਕੋਨਿਕਸਤਚਲਤਬਿ
 ਅਤ ਜਲਜਤੁਈਸਥਰੁਚਰਿਕੈਈਸਰਸਤਕਰਿ
 ਚੀਨਾਨਮਪਸਕੋਤੋਤੈਲੀਜਤੁਰੀਨੁਪ੍ਰਬੀਨ ਭਗ੍ਧੁ
 ਰਜਲਪ੍ਰਥਧਰਨੀਧਪਤਿਅਸਤਬਖਨਾਨਮਪਸਕੋ
 ਤੋਤੈਲੀਜਤੁਚਤੁਰਪਚਨ ਨਿਰਅਰਿਉਚਰਿਕੈ
 ਈਸਰਸਤਕਰਿਅੰਤਾਸਕਲਨਮਸ੍ਰੀਪਸਕੋਨਿਕਸਤਚ
 ਲੇਖਿ **ਭਗਧਰਜਪਠਨਿਧਉਚਰਿਈਸਰਸਤ**
ਕਰਿਅੰਤਾਨਮਪਸਕੋਸਕਲਚੀਚੀਨੁਚਤੁਰਥਚੀਅਤ
ਧਰਧਮਉਚਰਿਕੈਨਿਧਪਤਿਏਸਥਖਨਾਸਸ੍ਰਉਚੀ
ਸਤਪਸਕੋਲੀਜਨੁਨਮਪਚਨ ਧਰਧਮਪ੍ਰਧੀਸਕ
ਰਿਕਰਿਅਸਤਬਰੁਧਿਪਰਨੀਨਾਨਮਪਸਕੋਤੋਤੈਚਤੁਰਥ
ਜੀਅਤੁਗੀਨਾ ਪੈਪਰਪ੍ਰਥਮਉਚਰਿਕੈਨਿਧਕਰਿਈਸ
ਥਖਨਾਅਸਤਉਚਰਿਕੈਪਸਕੋਲੀਜਨੁਨਮਪਚਨ :
ਸਕਲਰੁਧਰਕੇਨਮਲੈਨਿਧਕਰਿਈਸਥਖਨਾਅਸਤਉ

ਚਰਿਕਰਿਪ ਸਕੇ ਚੀਨੀ ਅਨੁਨਾਮ ਸੁਜਾਨ ਨਾਮ ਸੁਥੀ
 ਗਨੇ ਮੰਤ੍ਰੇ ਮੁਖ ਤੇ ਪ੍ਰਥਮ ਭੁਭੇ ਰਗਿ ਗਿਰੁ ਸੁਤੀ ਕਪਿ ਸਭ ਪਾਸ
 ਕੋਲੀ ਜਨੁਨਾਮ ਸੁਧਰਿ ਸਕਲ ਚਰਿਕੇ ਨਾਮ ਲੈਨਿ
 ਧਪਤਿ ਵੀਸ ਥਾਨਾ ਅਸਤ੍ਰੁ ਚਰਿਕਰਿਪ ਸਕੇ ਚੀਨੀ
 ਮੁਸੁ ਜਾਨ ਸਕਲ ਨਾਮ ਲੈ ਧਰਿਕੇ ਪਰਿਧਈ ਸਥਾ
 ਨਾ ਅਸਤ੍ਰੁ ਚਰਿਕਰਿਪ ਸਕੇ ਚੀਨੀ ਅਨੁਨਾਮ ਸੁਜਾਨ
 ਬਰ ਅਰਿ ਪਰ ਪ੍ਰਥਮ ਕਹਿ ਈਸਾ ਸਤ੍ਰੁ ਕਹਿ ਅੰਤਾਨਿ
 ਕਹਿ ਨਾਮ ਸੁਧਰਿ ਸਕੇ ਚੀਨੀ ਚਤੁਰ ਅੰਤ ਤੇ
 ਕਪਰ ਪ੍ਰਥਮ ਕਹਿ ਨਿਧਈ ਸਾਸਤ੍ਰ ਥਾਨਾ ਨਾਮ ਪਾਸ ਕੋ
 ਤੇ ਚਤੁਰ ਲੀਜੀ ਅਨੁਜਾਨ ਫੁਖੀ ਤਣ ਪਰ ਪ੍ਰਥ
 ਮ ਕਹਿ ਈਸਾ ਸਤ੍ਰੁ ਕਹਿ ਅੰਤਾਨਾਮ ਸਕਲਾ ਸੁਧਰਿ ਸਕੇ
 ਕਸਤ ਚਲਤ ਚਿਤ ਮਤ ਸਤ੍ਰੁ ਪ੍ਰਥਮ ਭੁਭ
 ਰਿਈ ਸਾਸਤ੍ਰੁ ਧਾਨਾ ਨਾਮ ਪਾਸ ਕੋ ਤੇ ਚਤੁਰ ਲੀਜੀ
 ਅਨੁਚੀਨ ਸੇਨ ਕੇਤ ਚਿਤ ਈਸਾ
 ਸਤ੍ਰੁ ਕੇ ਚੀਨਾਨਾਮ ਪਾਸ ਕੋ ਤੇ ਚਤੁਰ ਲੀਜੀ ਅਨੁਚੀ
 ਨੁ ਸਕਲ ਨਾਮ ਲੈ ਨਿਕੇ ਜਾਕਿ ਤਣ ਥਾਨਾ ਈ
 ਸਾਸਤ੍ਰੁ ਕਹਿ ਪਾਸ ਕੇ ਚੀਨੀ ਅਨੁਨਾਮ ਪ੍ਰਮਾਨ ਥਾਨਾ
 ਠਾਥਾਨਾ ਕੇ ਈਸਾ ਸਤ੍ਰੁ ਕੇ ਚੀਨਾਨਾਮ ਪਾਸ ਕੋ ਤੇ ਚਤੁ
 ਰ ਲੀਜੀ ਅਨੁਚੀਨ ਜਲਜ ਤਣ ਪਰ ਪ੍ਰਥਮ ਕਹਿ
 ਈਸਾ ਸਤ੍ਰੁ ਪੁਨਿ ਭਾਨਾਨਾਮ ਪਾਸ ਕੋ ਤੇ ਚਤੁਰ ਚੀਨੀ
 ਤਰਖੁ ਨਿਗਤ ਠਾਥਾਨਾ ਕੇ ਈਸਾ ਸਤ੍ਰੁ ਕਹਿ ਅੰਤ

ਸਕਲਨਾਮਸ੍ਰੀਪਾਸਕੇਨਿਕਸਤਚਲਤਅਨੰਤ ੧੦੮੫
 ਲਤਪਰਪ੍ਰਥਮਕਹਿਸ੍ਰੀਸ੍ਰਮਤਕੇਰੀਨਾਨਾਮਪਸਕੇਰੇ
 ਤੈਚਤੁਗਲੀਜੀਅਤੁਚੀਨੁ ੧੦੮੬ ਸਿਪੁਪਰਪ੍ਰਥਮਉਚਕੈ
 ਅਤਕਥੁਗਿਥਖਨਾਨਾਮਪਸਕੇਰੇਤੈਚੀਨੁਸਮੁਤਸੁ
 ਜਨ ੧੦੮੭ ਸੰਤੁਅਰਿਸਥਦੁਰਕੈਅਤਕਪੁਨਿਪਦੇਰੁ
 ੧੦੮੮ ਸਕਲਨਾਮਸ੍ਰੀਪਾਸਕੇਰੀਨੁਚਤੁਗਚਿਤਲੇਰੁ ੧੦੮੯
 ਰਿਥਲਸਕਰਉਚਕੈਅਤਕਤਕਕੇਰੀਨਾਨਾਮਪਸਕੇਰੇ
 ਤੈਚਤੁਗਲੀਜੀਅਤੁਚੀਨੁ ੧੦੯੦ ਦੁਸ੍ਰਅਰਿਸਥਦੁਰਕੈ
 ਕੈਅਤਕਤਕਕਹਿਥੁਨਾਨਾਮਸਕਲਸ੍ਰੀਪਾਸਕੇਰੀਨੁਚਤੁ
 ਗਚਿਤਰੁ ੧੦੯੧ ਤਨਸਿਪੁਪ੍ਰਥਮਥਖਨਕੈਅਤਕਤਕਕੇ
 ਰੀਨਾਨਾਮਪਸਕੇਰੇਤੈਚਤੁਗਲੀਜੀਅਤੁਚੀਨੁ ੧੦੯੨
 ਸੁਅਗਿਅਰਿਥਖਨਕੈਅਤਕਤਕਕਹਿਥੁਨਾਨਾਮਪਸਕੇ
 ਰੇਤੈਚੀਨੁਚਤੁਗਚਿਤਰੁ ੧੦੯੩ ਚਲਤਪ੍ਰਥਮਥਖਨਕੈਅ
 ਤਕਤਕਕੇਰੀਨਾਨਾਮਪਸਕੇਰੇਤੈਚੀਨੁਚਤੁਗਚਿਤਲੇਰੁ
 ੧੦੯੪ ਪਿਤਨਤਕਪਰਪ੍ਰਥਮਕਹਿਅਤਕਤਕਕੇਰੀਨਾਨਾਮ
 ਪਸਕੇਰੇਤੈਚਤੁਗਲੀਜੀਅਤੁਚੀਨੁ ੧੦੯੫ ਧੁਜਨੀਅਕਿ
 ਰਪ੍ਰਥਮਕਹਿਅਤਕਤਕਕਉਚਗਿਨਾਨਾਮਪਸਕੇਰੇਤੈਚੀ
 ਨੁਸੁਕਥਿਸੁਧਾਨਿ ੧੦੯੬ ਅਰਿਥਹਨੀਸਕਰਕਹਿਥਿਧਅ
 ਗਿਸਥਚਖਨਾਨਾਮਪਸਕੇਰੇਤੈਚੀਨਲੇਰੁਮਰਿਵਨਾ
 ਥਹਨਿਅਰਿਥਖਨਿਕੈਥਿਪੁਅਰਿਥਉਥਖਨਾਨਾਮਪਸ
 ਕੇਰੇਤੈਚੀਨਲੇਰੁਥਿਧਿਵਨ ੧੦੯੭ ਸੈਨਅਰਿਉਚਕੈਰਿ

ਪੁਅਗਿਬੁਹਿਬਖਾਨਾਮਪਸਕੋਤੋਤੈਲੀਜਹੁਚੁਰ
 ਪਛਨ ॥ ੧੦੦ ॥ ਹਥੀਅਰਿਬਖਾਨਕੈਅਤਿਅੰਤਕਕੇਰੀ
 ਨਾਨਾਮਪਸਕੋਤੋਤੈਚੁਰਲੀਜੀਅਹੁਚੀਨੁ ॥ ੧੦੧ ॥ ਗੈਨੀ
 ਅਰਿਬਖਾਨਕੈਅਤਿਛੰਕਕਅਹਿਦੇਹਾਨਾਮਪਸਕੋਤੋਤੈ
 ਚੀਨੁਚੁਰਚਿਤਲੇਹੁ ॥ ੧੦੨ ॥ ਪਤਨੀਅਰਿਬਖਾਨਕੈਅ
 ਰਿਪਰਬਹੁਗਿਉਚਗਾਨਾਮਪਸਕੋਤੋਤੈਜਾਨਲੇਹੁਨਿਘਾ
 ॥ ੧੦੩ ॥ ਹਥੀਅਰਿਬਖਾਨਕੈਗਿਪੁਅਗਿਅੰਤਉਚਗਾਨ
 ਮਪਸਕੋਤੋਤੈਲੀਜਹੁਸੁਕਥਿਸੁਧਾਗਿ ॥ ੧੦੪ ॥ ਨਿਪਣੀ
 ਅਰਿਬਖਾਨਕੈਗਿਪਿਪਬੁਹਿਉਚਗਾਨਾਮਪਸਕੋਤੋਤੈ
 ਲੀਜਹੁਸੁਕਥਿਸੁਧਾਗਿ ॥ ੧੦੫ ॥ ਭਵਨੀਅਰਿਬਖਾਨਕੈਗਿ
 ਪੁਅਗਿਬੁਹਿਬਖਾਨਾਮਪਸਕੋਤੋਤੈਲੀਜਹੁਪ੍ਰਗਿਅ
 ਵਨ ॥ ੧੦੬ ॥ ਅਰਿਬੀਗਣੀਸਥਰਕਹਿਗਿਪੁਅਗਿਬੁਹਿ
 ਬਖਾਨਾਮਪਸਕੋਤੋਤੈਚੀਨੁਲੇਹੁਮਤਿਵਨ ॥ ੧੦੭ ॥ ਸ
 ਤਿਅਰਿਬਖਾਨਕੈਗਿਪੁਅਗਿਪੁਨਿਪਦੇਹਾਨਾਮਪਸ
 ਕੋਤੋਤੈਚੀਨੁਚੁਰਚਿਤਲੇਹੁ ॥ ੧੦੮ ॥ ਜੁੰਧਣੀਅਰਿਬ
 ਖਾਨਕੈਪੁਨਿਗਿਪੁਅਗਿਕੇਰੀਨਾਨਾਮਪਸਕੋਤੋਤੈਚੁਰਲੀ
 ਜੀਅਹੁਚੀਨਾ ॥ ੧੦੯ ॥ ਗਿਪਣੀਅਰਿਉਚਗਿਕੈਗਿਪਿਪਅ
 ਤਬਖਾਨਾਮਪਸਕੋਤੋਤੈਚੁਰਚਿਤਪਹਿਚਨਾ ॥ ੧੧੦ ॥
 ਅਗਿਣੀਅਰਿਉਚਗਿਕੈਗਿਪੁਅਗਿਬੁਹਿਬਖਾਨਾਮ
 ਪਸਕੋਤੋਤੈਚੀਨਲੇਹੁਮਤਵਨ ॥ ੧੧੧ ॥ ਨਾਨੀਅਰਿਉ
 ਚਗਿਕੈਗਿਪੁਅਗਿਅੰਤਬਖਾਨਾਮਪਸਕੋਤੋਤੈਚੀਨਲੇਹੁ

ਬੁਧਿਵਨ ॥ ਅਰਿਈਸਭੀਸਥਰਕਹਿਪੁਅਰਿਥ
 ਤੁਹਿਬਖਾਨਾਮਪਸਕੋਤੋਤੈਚੀਨੁਲੁਮਤਿਵਨ
 ਤੁਪਛਿਅਰਿਬਖਨਕੈਰਿਪਅਰਿਅੰਤਉਚਗਾਨਮਪਸਕੇ
 ਤੋਤੋਚੀਨੁਤੁਚੁਗਅਪਧ ॥੧੧॥ ਨਿਪਛਣੇਸੁਣਅਰਿ
 ਬਹਿਰਿਪਅਰਿਅੰਤਉਚਗਾਨਮਪਸਕੋਤੋਤੈਲੀਜਹੁਸੁ
 ਕਥਿਸੁਧਰ ॥੧੨॥ ਰਜਨਿਅਰਿਬਖਨਕੈਰਿਪੁਅਰਿਅੰਤ
 ਉਚਗਾਨਮਪਸਕੋਤੋਤੈਚੀਨੁਤੁਚੁਗਅਪਧ ॥੧੩॥ ਏਸ
 ਸਿਅਰਿਬਖਨਕੈਅੰਤਕਹੁਮਿਉਚਗਾਨਮਪਸਕੋਤੋਤੈ
 ਲੀਜਹੁਸੁਕਥਿਸੁਧਰ ॥੧੪॥ ਪ੍ਰਥਮਨੇਸੁਣਸਥਰਕਹਿਰਿ
 ਪੁਅਰਿਅੰਤਉਚਗਾਨਮਪਸਕੋਤੋਤੈਲੀਜਹੁਸੁਕਥਿਸੁ
 ਧਰ ॥੧੫॥ ਅਰਿਵਨੀਸਥਰਕਹਿਰਿਪੁਅਰਿਅੰਤਉਚ
 ਗਾਨਮਪਸਕੋਤੋਤੈਲੀਜਹੁਸੁਕਥਿਸੁਧਰ ॥੧੬॥ ਗਇਨ
 ਆਰੇਉਚਕੈਰਿਪਅਰਿਬਖਨਾਨਮਪਸਕੋਤੋਤੈ
 ਸਮਝਹੁਸੁਧਰਸੁਜਨ ॥੧੭॥ ਈਸਭਣਿਅਰਿਬਖਨਕੈ
 ਰਿਪੁਅਰਿਅੰਤਉਚਗਾਨਮਪਸਕੋਤੋਤੈਲੀਜਹੁਸੁਕਥਿ
 ਸੁਧਰ ॥੧੮॥ ਏਹੀਭੀਤਾਨਕੈਰਿਪੁਅਰਿਅੰਤਉਚ
 ਗਾਨਮਪਸਕੋਤੋਤੈਲੀਜਹੁਸੁਕਥਿਸੁਧਰ ॥੧੯॥ ਏਹੀਭੀਤਾ
 ਅਰਿਬਖਨਕੈਰਿਪੁਅਰਿਅੰਤਉਚਗਾਨਮਪਸਕੋਤੋਤੈ
 ਚੀਨੁਤੁਚੁਗਅਪਧ ॥੨੦॥ ਏਹੀਭੀਤਾਨਕੈਰਿਪੁਅਰਿਅੰਤਉਚ
 ਗਾਨਮਪਸਕੋਤੋਤੈਚੀਨੁਤੁਚੁਗਥਿਅੰਤਾ
 ਪ੍ਰਥਮਪਰਉਚੰਬਿਬਭਥਿਰਿਪੁਅਰਿਅੰਤਉਚਗਾਨ

ਮਪੰਸਕੋਤੋਤੈਲੀਜਹੁਸੁਕਬਿਸੁਧਰ - ਵਧਾਪੀ
 ਪ੍ਰਥਮਉਚਰਕੈਰਿਪਅਰਿਅੰਤਉਚਗਾਨਮਪੰਸਕੋਰੇਸਭੈ
 ਨਿਕਸਤਚਲਤਹਜਰ ॥੨॥ ਤੁਰਨੀਪ੍ਰਥਮਬਖਸ਼ਨਕੈ
 ਰਿਪੁਅਰਿਪੁਨਿਪਦੇਰਗਾਨਮਪੰਸਕੋਤੋਤੈਚੀਨੁਚਤੁਰ
 ਚਿਤਲੇਹੁ ਸਾਵਜਨੀਪਦਪ੍ਰਥਮਕਹਿਰਿਪੁਅਰਿ
 ਅੰਤਉਚਗਾਨਮਪੰਸਕੋਤੋਤੈਲੀਜਹੁਸੁਕਬਿਸੁਧਰ
 ॥੩॥ ਮਤੰਗਨਿਪਦਪ੍ਰਥਮਕਹਿਰਿਪੁਅਰਿਪਦਕਭਿਅੰਤ
 ਾਨਮਪੰਸਕੋਤੋਤੈਚੀਨੁਚਤੁਰਅੰਤਮਪੰਸਕੋਤੋਤੈ
 ਤੁਰੰਗਨਿਸਖਰਕਹਿਰਿਪੁਅਰਿਅੰਤਬਖਸ਼ਨਾਨਮਪੰਸਕੋ
 ਤੋਤੈਚਤੁਲੈਰੁਪਚਿਤਨ ॥੪॥ ਪ੍ਰਥਮਉਚਰਿਪਦਦੰਤ
 ਨੀਰਿਪੁਅਰਿਅੰਤਬਖਸ਼ਨਾਨਮਪੰਸਕੋਤੋਤੈਚੀਨੁਲੇਹੁ
 ਭੁਧਵਨ ਹਸਤਨਿਅਰਿਉਚਰਿਕੈਰਿਪੁਅਰਿਪੁ
 ਵੇਕੈਰੀਨਾਨਮਪੰਸਕੋਤੋਤੈਚਤੁਰਲੀਜੀਅਹੁਚੀਨੁ ॥੫॥
 ਵਰਨਿਅਰਿਉਚਰਿਕੈਮੁਰਨਿਅੰਤਬਖਸ਼ਨਾਨਮ
 ਪੰਸਕੋਤੋਤੈਲੀਜਹੁਸਮੁਝਸੁਜਨ ॥੬॥ ਪਦਮਨਿਅ
 ਰਿਉਚਰੀਐਰਿਪੁਅਰਿਅੰਤਬਖਸ਼ਨਾਨਮਪੰਸਕੋਤੋਤੈ
 ਲੀਜਹੁਸਮੁਝਸੁਜਨ ॥੭॥ ਬਲਅਰਿਬਖਸ਼ਨੀਐ
 ਰਿਪੁਅਰਿਪਦਕੈਰੀਨਾਨਮਪੰਸਕੋਤੋਤੈਸੁਕਬਿਲੀਜੀਅ
 ਹੁਚੀਨੁ ॥੮॥ ਅਰਿਸਖਰਕਹਿਕੰਜਗੀਅੰਤਰਿਪੁਅੰਤਕ
 ਰੀਨਾਨਮਪੰਸਕੋਤੋਤੈਸੁਕਬਿਲੀਜੀਅਹੁਚੀਨੁ ॥੯॥
 ਇੰਭਿਅਰਿਸਖਰਚਗੀਐਰਿਪੁਅਰਿਕੰਪੁਨਿਰੀਨਾਨਮ

ਸੁਧਗਿ॥੩॥ ੨੫ ਨੀਅਰਿਉਚਰਿਕੈਰਪਦਅੰਤਬਖਾਨਾ
 ਨਮਤੁਪਕਕੋਤੋਤੈਚੀਨਲੇਹੁਬੁਧਵਨਾ॥੪॥ ਅਰਥਨਿ
 ਆਰਿਬਖਨੀਐਰਿਪਅਰਿਅੰਤਉਚਗਾਨਸਤੁਪਕਕੋ
 ਤੋਤੈਲੀਜਹੁਸੁਕਥਿਸੁਧਗਾ॥੫॥ ਕਿੰਕਣੀਪ੍ਰਥਮਉਚ
 ਰਿਕੈਰਿਪਪਦਅੰਤਉਚਗਾਨਮਤੁਪਕਕੋਤੋਤੈਲੀਜਹੁ
 ਸੁਕਥਿਸੁਧਗਾ॥ ਅਸੁਨੀਅਰਿਉਚਰਿਕੈਰਪਦਅੰਤਬਖਾ
 ਨਮਤੁਪਕਕੋਤੋਤੈਲੀਜਹੁਸੁਮੁਖਿਪ੍ਰ
 ਥਮ॥੬॥ ਸੁਅਸਨਆਰਿਬਖਨੀਐਰਿਪਅਰਿਪਦਕ
 ਵੀਨਾਨਮਤੁਪਕਕੋਤੋਤੈਲੀਜਹੁਸੁਧਗਲੀਜੀਅਹੁਚੀ
 ਨੁ॥੭॥ ਆਪਨਿਅਰਿਉਚਰਿਕੈਰਿਪਪਦਅੰਤਬਖਾਨਾ
 ਨਮਤੁਪਕਕੋਤੋਤੈਚੀਨਲੇਹੁਮਤਿਵਨਾ॥੮॥ ਪ੍ਰਭਣੀਅ
 ਰਿਉਚਰਕੈਰਿਪਪਦਅੰਤਬਖਾਨਾਨਮਤੁਪਕਕੋਤੋਤੈ
 ਚੀਨਲੇਹੁਮਤਿਵਨਾ॥੯॥ ਅਰਿਭੁਪਣੀਸਬਰਕਹਿਹੁ
 ਰਿਪਅਰਿਅੰਤਉਚਗਾਨਮਤੁਪਕਕੋਤੋਤੈਲੀਜਹੁਸੁ
 ਕਥਿਸੁਧਗਾ॥੧੦॥ ਅਰਿਈਸਣੀਸਬਰਕਹਿਰਿਪਅਰਿ
 ਪਦਕਹਿਰੀਨਾਨਮਤੁਪਕਕੋਤੋਤੈਲੀਜਹੁਸੁਧਗਲੀਜੀਅਹੁ
 ਚੀਨੁ॥੧੧॥ ਅਰਿਸਉਡਨੀਸਬਰਕਹਿਰਿਪਅਰਿਬਹੁਰਿ
 ਉਚਗਾਨਮਤੁਪਕਕੋਤੋਤੈਲੀਜਹੁਚਤੁਗਥਿਚਗਾ॥੧੨॥
 ਪ੍ਰਥਮਸਸਤੁਲੀਉਚੀਐਰਿਪਅਰਿਅੰਤਉਚਗਾਨਮ
 ਤੁਪਕਕੋਤੋਤੈਲੀਜਹੁਚਤੁਗਥਿਚਗਾ॥੧੩॥ ਸਕਲਛੰਡ
 ਕੇਨਮਲੈਨੀਕਹਿਰਿਪਥਿਬਖਾਨਾਨਮਤੁਪਕਕੋਤੋਤੈਲੀ

ਜਹੁ ਸਮੁਝ ਸੁਜਨਾ ॥ ਪ੍ਰਥਮ ਛੰਡ ਟੀਸ ਬਤੁ ਚਰਿਤਿ ਪ੍ਰਭ
 ਮਿਅੰਤ ਬਖਾਨਾ ਨਾਮੁ ਪ੍ਰਕਰੋਤੈ ਤੈ ਚੀਨ ਲੇਹੁ ਮਤਿ ਵਨ
 ॥ ੧੪ ॥ ਆ ਤਪੰਡ ਟੀਸਾ ਰਿਕ ਰਿਪ੍ਰਿਅ ਰਿਅੰਤ ਉਚੀਨਾ
 ਮਤੁ ਪ੍ਰਕਰੋਤੈ ਚੀਨੁ ਚਤੁਰਨਿ ਪਥੀ ॥ ਆ ਰਿਪਤ ਕਨਿਸ
 ਬਕ ਰਿਪ੍ਰਿਅ ਰਿਪ੍ਰਿਕ ਰਿਦੀਨਾ ਨਾਮੁ ਪ੍ਰਕਰੋਤੈ ਤੈ ਲੀ
 ਜਹੁ ਸਮੁਝ ਪ੍ਰਥੀਨਾ ॥ ਚਿਤ ਪਤ ਚਿਪ੍ਰਥ ਮੁਰਿ ਕੈ ਰਿਪ੍ਰਿਅ
 ਮਿਅੰਤ ਉਚੀਨਾ ਨਾਮੁ ਪ੍ਰਕਰੋਤੈ ਤੈ ਲੀ ਜਹੁ ਸੁਕ ਬਿਬਿਚ
 ॥ ੧੫ ॥ ਆ ਰਿਦੀਨਾ ਰਿਦੀਨਾ ਰਿਦੀਨਾ ਰਿਦੀਨਾ ਰਿਦੀਨਾ
 ਤੁ ਪ੍ਰਕਰੋਤੈ ਤੈ ਲੀ ਜਹੁ ਚਤੁਰਨਿ ਪਥੀ ॥ ੧੬ ॥ ਸਸਤਿ ਆ ਰਿ
 ਬਖਿਨਿ ਕੈ ਰਿਪ੍ਰਿਅ ਰਿਪ੍ਰਿਕ ਰਿਦੀਨਾ ਨਾਮੁ ਪ੍ਰਕਰੋਤੈ ਤੈ ਸੁਧਰ
 ਲੀ ਜੀ ਅਤੁ ਚੀਨਾ ॥ ੧੭ ॥ ਸਬਰ ਸਿਤੰਗ ਚੀਨ ਕੈ ਰਿਪ੍ਰਿਅ
 ਰਿਪ੍ਰਿਕ ਰਿਦੀਨਾ ਨਾਮੁ ਪ੍ਰਕਰੋਤੈ ਤੈ ਲੀ ਜਹੁ ਸਮੁਝ ਪ੍ਰਥੀਨ
 ॥ ੧੮ ॥ ਆ ਰਿਸੁਭ ਟੀਸ ਬਕ ਰਿਪ੍ਰਿਅ ਰਿਅੰਤ ਬਖਾਨਾ
 ਨਾਮੁ ਪ੍ਰਕਰੋਤੈ ਤੈ ਲੀ ਜਹੁ ਸਮੁਝ ਸੁਜਨਾ ॥ ੧੯ ॥ ਰਬੀਨਾ
 ਰਿਦੀਨਾ ਰਿਦੀਨਾ ਰਿਦੀਨਾ ਰਿਦੀਨਾ ਰਿਦੀਨਾ ਰਿਦੀਨਾ
 ਜਹੁ ਸਮੁਝ ਸੁਜਨਾ ॥ ੨੦ ॥ ਸਬਰ ਸਿਤੰਗ ਚੀਨ ਕੈ ਰਿਪ੍ਰਿਅ
 ਰਿਪ੍ਰਿਕ ਰਿਦੀਨਾ ਨਾਮੁ ਪ੍ਰਕਰੋਤੈ ਤੈ ਚੀਨੁ ਚਤੁਰਨਿ ਪਥੀ
 ॥ ੨੧ ॥ ਆ ਰਿਸੁਭ ਟੀਸ ਬਕ ਰਿਪ੍ਰਿਅ ਰਿਅੰਤ ਬਖਾਨਾ
 ਮਤੁ ਪ੍ਰਕਰੋਤੈ ਤੈ ਸਮੁਝਿ ਲੇਹੁ ਮਤਿ ਵਨ ॥ ੨੨ ॥ ਪ੍ਰਥਮ ਸਤੁ ਟੀ
 ਸ ਬਕ ਰਿਪ੍ਰਿਅ ਰਿਅੰਤ ਉਚੀਨਾ ਨਾਮੁ ਪ੍ਰਕਰੋਤੈ ਤੈ ਲੀ
 ਜਹੁ ਸੁਕ ਬਿਸੁਧਰ ॥ ੨੩ ॥ ਆ ਰਿਸੁਭ ਟੀਸ ਬਕ ਰਿਪ੍ਰਿਅ

ਰਿਅੰਤਬਖਾਨਾਨਾਮਤੁਪਕਕੋਤੋਤੈਲੀਜਹੁਚਤੁਗਪਥ
 ਨਾਮਤੁਪਕਕੋਤੋਤੈਲੀਜਹੁਸੁਕਥਿਚਿਰਗਾ॥੨੬॥ ਪ੍ਰਥਮ
 ਬਰਮਣੀਸਬਰਕਹਿਧਿਅਮਿਅੰਤਬਖਾਨਾਨਾਮਤੁਪਕ
 ਕੋਤੋਤੈਲੀਜਹੁਸੁਪਵਨ॥੨੭॥ ਤਨੂੰਤਨੀਅਰਿਕ
 ਹਿਧਿਅਮਿਅੰਤਬਖਾਨਾਨਾਮਤੁਪਕਕੋਤੋਤੈਲੀਜਹੁ
 ਸਮੁਝਸੁਜਾਨ॥੨੮॥ ਪ੍ਰਥਮਬਰਮਣੀਸਬਰਕਹਿਧਿਅ
 ਰਿਅੰਤਉਚਗਾਨਾਮਤੁਪਕਕੋਤੋਤੈਲੀਜਹੁਸੁਕਥਿਸੁਪ
 ਗਾ॥੨੯॥ ਪ੍ਰਥਮਸਿਪਰਣੀਸਬਰਕਹਿਧਿਅਮਿਉਚਗੁਅ
 ਤਾਨਾਮਤੁਪਕਜੁਕੇਸਕਲਨਿਕਸਤਚਲਤਅਨੰਤਾ॥੩੦॥
 ਸਬਰਸੈਲਣੀਅਰਿਕਹਿਧਿਅਮਿਪਰਕੇਰੀਨਾਨਾਮਤੁਪਕਕੋ
 ਤੋਤੈਲੀਜਹੁਸਮੁਝਪ੍ਰਥੀਨ॥੩੧॥ ਅਰਿਖਜਗਨੀਸਬ
 ਰਕਹਿਧਿਅਮਿਅੰਤਉਚਗਾਨਾਮਤੁਪਕਕੋਤੋਤੈਲੀਜ
 ਹੁਸੁਕਥਿਸੁਪਗਾ॥੩੨॥ ਅਸਥੀਅਰਿਉਚਗੈਧਿਅਮਿ
 ਅੰਤਬਖਾਨਾਨਾਮਤੁਪਕਕੋਤੋਤੈਲੀਜਹੁਸਮੁਝਸੁਜਾਨ
 ॥੩੩॥ ਨਿਸਤ੍ਰਿਸਨੀਉਚਗੈਧਿਅਮਿਅੰਤਬਖਾਨਾਨਾਮ
 ਤੁਪਕਕੋਤੋਤੈਲੀਜਹੁਨਿਕਸਤਚਲਤਪ੍ਰਮਨ॥੩੪॥ ਬਰਮਣੀਅ
 ਰਿਬਖਾਨਿਕਹਿਧਿਅਮਿਪਰਕੇਰੀਨਾਨਾਮਤੁਪਕਕੋਤੋਤੈਲੀ
 ਜਹੁਸਮੁਝਪ੍ਰਥੀਨ॥੩੫॥ ਸਸਤ੍ਰਿਸਟੀਅਰਿਕਹਿਧਿਅਮਿ

ਸਿਪਰਕੇ ਦੀਨਾਨਾਮਤੁਪਕਕੋਤਤੈਲੀਜਹੁਸਮੁਝਪ੍ਰਬੀਨ
 ਸਸਤਗਨੀਅਰਿਕਹਿਸਿਪਅਹਿਅੰਤਉਚਗਾਨ
 ਮਤੁਪਕਕੋਤਤੈਲੀਜਹੁਸੁਕਬਿਸਿਰ ਸਸਤਗਨੀ
 ਅਰਿਕਹਿਸਿਪਅਹਿਅੰਤਬਖਾਨਾਮਤੁਪਕਕੋਤਤੈਲੀ
 ਜਹੁਚੁਗਪ੍ਰਮਾਨ ਅਸਿਸੈਠਨੀਸਬਰਕਹਿਸਿਪਅ
 ਹਿਅੰਤਬਖਾਨਾਮਤੁਪਕਕੋਤਤੈਲੀਜਹੁਸਮੁਝਪ੍ਰਬੀਨ
 ਅਰਿਤੋਗਨੀਸਬਰਕਹਿਸਿਪਅਹਿਪਰਕੇਰੀਨਾਨ
 ਮਤੁਪਕਕੋਤਤੈਲੀਜਹੁਸਮੁਝਪ੍ਰਬੀਨ ਅਰਿਕਿ
 ਪਨਨਿਸਬਰਕਹਿਸਿਪਅਹਿਅੰਤਬਖਾਨਾਮਤੁਪਕਕੋਤ
 ਤੈਲੀਜਹੁਚੁਗਪ੍ਰਮਾਨ ਸਸਤਗਨੀਉਚਗਕੋਰੇਪਅ
 ਹਿਅੰਤਬਖਾਨਾਮਤੁਪਕਕੋਤਤੈਚੁਗਚਿਤਮੰਜਿਨ
 ਅਰਿਖੰਡਨੀਸਬਰਕਹਿਸਿਪਅਹਿਬਹੁਗਿਉਚਗਿ
 ਨਾਮਤੁਪਕਕੋਤਤੈਲੀਜਹੁਸੁਕਬਿਸੁਧਾਹਿ ਬਲਖੰਡ
 ਨਿਪਰਅਰਿਕਹਿਸਿਪਅਹਿਪਰਕੇਰੀਨਾਨਮਤੁਪਕਕੋਤ
 ਤੈਲੀਜਹੁਸਮੁਝਪ੍ਰਬੀਨ ਕਵਚੰਤਕਨੀਅਰਿਕਹਿ
 ਸਿਪਅਹਿਅੰਤਉਚਗਾਨਮਤੁਪਕਕੋਤਤੈਲੀਜਹੁਸੁਕਬਿ
 ਸੁਧਾ ਧਰਧਰਨੀਅਰਿਕਹਿਸਿਪਅਹਿਪਰਕੇਰੀਨਾਨ
 ਮਤੁਪਕਕੋਤਤੈਲੀਜਹੁਸਮੁਝਪ੍ਰਬੀਨ ਕਵਚੰਤਕ
 ਨੀਅਰਿਕਹਿਸਿਪਅਹਿਪਰਕੇਰੀਨਾਨਮਤੁਪਕਕੋਤਤੈਚ
 ਤੁਗਲੀਜੀਅਹੁਰੀਨ ਤਨੰਤਨਅਹਿਅਰਿਕਹਿਸਿਪ
 ਅਹਿਅੰਤਬਖਾਨਾਮਤੁਪਕਕੋਤਤੈਚਤੁਗਲੀਜੀਅਹੁਰੀ

ਨ ਕਵਚਧਾਤਨੀਅਦਿਕਹਿਗਿਪਅਹਿਅੰਤਬਖ
 ਨਾਨਮਤੁਪਕਕੋਤੋਤੈਲੀਜਹੁਚਤੁਰਪਮਾਨ ਤੁਸ
 ਵਰਨੀਅਦਿਕਹਿਗਿਪਅਹਿਸਬਰਬਖਨਾਨਮਤੁਪਕਕੇ
 ਤੋਤੈਲੀਜਹੁਸਮੁਛਿਸੁਜਨ ਦੁਜਨਰਗੀਅਦਿ
 ਕਹਿਗਿਪਅਹਿਅੰਤਉਰਗਾਨਮਤੁਪਕਕੋਤੋਤੈਲੀਜਹੁ
 ਗਨਿਰਧਰ ਦੁਜਨਰਬਕਨੀਅਦਿਕਹਿਗਿਪਅਹਿਪ
 ਰਕੇਰੀਨਾਨਮਤੁਪਕਕੋਤੋਤੈਲੀਜਹੁਸਮੁਛਿਪ੍ਰਬੀਨ
 ਦੁਸਟਰਬਕਨੀਅਦਿਕਹਿਗਿਪਅਹਿਅੰਤਬਖਨਾਨਮ
 ਤੁਪਕਕੋਤੋਤੈਲੀਜਹੁਚਤੁਰਪਛਨ ਬਗਬਗਜਨੀ
 ਅਦਿਕਹਿਗਿਪਈਅੰਤਬਖਨਾਨਮਤੁਪਕਕੋਤੋਤੈਲੀ
 ਜਹੁਚਤੁਰਪਛਨ ਬੀਗਬਗਜਨੀਅਦਿਕਹਿਗਿਪਅ
 ਹਿਪਰਕੇਰੀਨਾਨਮਤੁਪਕਕੋਤੋਤੈਲੀਜਹੁਸਮੁਛਿਪ੍ਰਬੀਨ
 ਬਿਸਿਖਬਗਬਨੀਅਦਿਕਹਿਗਿਪਅਹਿਪਰਕੇਰੀਨੁ
 ਨਮਤੁਪਕਕੋਤੋਤੈਚਤੁਰਲੀਜੀਅਹੁਰੀਨੁ ਬਾਨਰ
 ਇਨੀਅਦਿਕਹਿਗਿਪਅਹਿਪਰਕੇਰੀਨਾਨਮਤੁਪਕਕੋਤੋਤ
 ੈਲੀਜਹੁਸਮੁਛਿਪ੍ਰਬੀਨ ਬਿਸਿਖਬ੍ਰਿਸਟਨੀਅਦਿ
 ਕਹਿਗਿਪਅਹਿਅੰਤਉਰਗਾਨਮਤੁਪਕਕੋਤੋਤੈਲੀਜਹੁ
 ਸੁਕਬਿਸੁਪਰ ਪਨਾਪ੍ਰਗੀਅਦਿਕਹਿਗਿਪਅਹਿ
 ਉਚਰੁਅਤਾਨਮਤੁਪਕਕੋਤੋਤੈਚੀਨੁਚਤੁਰਪਅਨਤ
 ਪਨੀਅਦਿਉਚਗੀਐਗਿਪਅਹਿਅੰਤਉਰਗਾਨਮ
 ਤੁਪਕਕੋਤੋਤੈਲੀਜਹੁਸੁਕਬਿਬਿਚਗ ਪ੍ਰਬਮਧਨ

ਥਨੀਸਬਰਕਹਿਧਿਅਹਿਪਰਕੇਰੀਨਾਨਮਤੁਪਕਕੋਤੋਤੈ
 ਸੁਧਗਲੀਜੀਅਹੁਚੀਨ ॥ ਕੇਅੰਡਨਉਚਗੈਅਹਿਪ
 ਅਹਿਪਰਕੇਰੀਨਾਨਮਤੁਪਕਕੋਤੋਤੈਲੀਜਹੁਸਮੁਝਿਪ੍ਰਬੀ
 ਨਮੁਖ ॥ ਬਣਕੁਜਨੀਅਰਿਕਹਿਧਿਅਹਿਪਰਕੇਰੇਹਾਨ
 ਮਤੁਪਕਕੋਤੋਤੈਚੀਨੁਚੁਗਚਿਤਲੇਹੁ ॥ ਬਣਪ੍ਰਬੀ
 ਅਰਿਕਹਿਧਿਅਹਿਪਰਕੇਰੀਨਾਨਮਤੁਪਕਕੋਤੋਤੈਸੁਧ
 ਗਲੀਜੀਅਹੁਚੀਨ ॥ ਅਰਿਉਚਹਿਪਰਬਣਨਹਿਧਿਅ
 ਹਿਅੰਤਉਚਗਾਨਮਤੁਪਕਕੋਤੋਤੈਲੀਜਹੁਸੁਕਚਿਚਿਰਾ
 ॥ ੬ ॥ ਬਿਸਿਖਪਸਨੀਅਰਿਕਹਿਧਿਪਰਅੰਤਬਖਨਾਸ
 ਮਤੁਪਕਕੋਤੋਤੈਚੀਨੁਚੁਗਅਪ੍ਰਮਨ ॥ ਬਿਸਖਨਿਅ
 ਰਿਬਖਨਿਕੈਹਿਪਪਰਅੰਤਉਚਗਾਨਮਤੁਪਕਕੋਤੋਤੈਚੀ
 ਨੁਚੁਗਅਪ੍ਰ ॥ ਸੁਤਦਘਾਇਨੀਅਰਿਕਹਿਧਿਅਹਿ
 ਅੰਤਉਚਗਾਨਮਤੁਪਕਕੋਤੋਤੈਲੀਜਹੁਚੁਗਸੁਧਾ
 ਸੰਤੁਸਧਗਲੀਅਰਿਕਹਿਧਿਅਹਿਅੰਤਉਚਗਾਨਮਤੁ
 ਪਕਕੋਤੋਤੈਲੀਜਹੁਸੁਕਚਿਸੁਧਾ ॥ ਪਨਜਪ੍ਰਬੀ
 ਅਰਿਕਹਿਧਿਅਹਿਅੰਤਬਖਨਾਨਮਤੁਪਕਕੋਤੋਤੈਲੀ
 ਜਹੁਸਮੁਝਿਸੁਜਨਾ ॥ ਕੇਅੰਡਜਰਇਨਿਉਚਹਿਧਿਅ
 ਹਿਉਹਿਧਿਬਖਨਾਨਮਤੁਪਕਕੋਤੋਤੈਲੀਜਹੁਸਮੁਝਿਸੁਜ
 ਨ ॥ ਅਰਿਨਿਖਗਨਿਸਬਰਕਹਿਧਿਅਹਿਅੰਤਬਖਨ
 ਨਾਨਮਤੁਪਕਕੋਤੋਤੈਲੀਜਹੁਸੁਧਗਪਛਨ ॥ ਪ੍ਰਥਮਪੰਡ
 ਟੀਪਰਉਚਹਿਪ੍ਰਅਹਿਅੰਤਉਚਗਾਨਮਤੁਪਕਕੋਤੋਤੈਲੀਜ

ਤੁਸੁਕਬਿਸੁਧਾਗਿ ॥ ਪ੍ਰਥਮਪੜਿਣੀਸਬਕਹਿਰਿਪਅਰਿ
 ਪਰਕੈਰੇਗਾਨਮਤੁਪਕਕੋਤੋਤੈਚੀਨੁਚਤੁਗਚਿਤਲੇਹੁ
 ਪ੍ਰਥਮਪੜਿਣੀਸਬਕਹਿਰਿਪਅਰਿਅੰਤਬਖਨਾਨ
 ਮਤੁਪਕਕੋਤੋਤੈਲੀਜੀਅਨੁਸੁਧਾਗਪਛਾਨਾ ॥ ਪਰਿਣੀ
 ਆਦਿਉਚਰਿਕੈਰਿਪਅਰਿਬਹੁਰਿਬਖਨਾਨਮਤੁਪਕਕੋ
 ਤੋਤੈਚੀਨੁਚਤੁਗਚਿਤਲੇਹੁ ॥ ਪੰਖਣਿਆਦਿਉਚ
 ਰਿਕੈਰਿਪਅਰਿਬਹੁਰਿਉਚਰੀਨਾਮਤੁਪਕਕੋਤੋਤੈਲੀਜ
 ਤੁਸੁਕਬਿਸੁਧਾਗ ॥ ਪੰਤਣਿਅਰਿਬਖਨਕੈਰਿਪਅਰਿ
 ਅੰਤਉਚਗਾਨਮਤੁਪਕਕੋਤੋਤੈਲੀਜਹੁਚਤੁਗਚਿਤ
 ਨਤਚਰਾਅਰਿਬਖਨਕੈਰਿਪਅਰਿਅੰਤਉਚਗਾਨਮ
 ਤੁਪਕਕੋਤੋਤੈਲੀਜਤੁਸੁਕਬਿਸੁਧਾਗ ॥ ੩ ॥ ਰਬਨੀਅਰਿ
 ਉਚਰਿਕੈਰਿਪਅਰਿਅੰਤਉਚਗਾਨਮਤੁਪਕਕੋਤੋਤੈਲੀ
 ਜਹੁਚਤੁਗਚਿਤਲੇਹੁ ॥ ਸਕਟਨਿਆਦਿਉਚਰੀਅੈਰਿਪ
 ਅਰਿਪਰਕੈਰੀਨਾਨਮਤੁਪਕਕੋਤੋਤੈਲੀਜਤੁਸੁਮੁਣਿਪੁ
 ਬੀਨ ॥ ਰਬਨੀਅਰਿਬਖਨਕੈਰਿਪਅਰਿਅੰਤਉਚਰਿ
 ਨਾਮਤੁਪਕਕੋਤੋਤੈਲੀਜਤੁਸੁਕਬਿਸੁਧਾਗਿ ॥ ੪ ॥ ਆਦਿ
 ਸਬਦਗਹਿਸਿੰਦੀਰਿਪਅਰਿਅੰਤਉਚਰਾਨਮਤੁਪਕਕੋਤੋਤੈਲੀਜਹੁ
 ਬੁਕਬਿਸੁਧਾਗ ॥ ੫ ॥ ਪਰਨੀਅਰਿਬਖਨਿਕੈਰਿਪਅ
 ਰਿਅੰਤਉਚਰੀਨਾਮਤੁਪਕਕੋਤੋਤੈਲੀਜਹੁਚਤੁਗਚਿਤ
 ਰਿ ॥ ੬ ॥ ਆਦਿਬਸਤ੍ਰਣੀਸਬਕਹਿਰਿਪਅਰਿਅੰਤਬ
 ਖਨਾਨਮਤੁਪਕਕੋਤੋਤੈਚੀਨਲੇਹੁਮਤਿਵਨ ॥ ੭ ॥ ਬਿਖੁ

ਹਨਿ ਅਰਿਬਖਨ ਕੈ ਰਿਪ ਅਰਿ ਅੰਤ ਉਚ ਗਾਨ ਮਤੁ ਪਕ
 ਕੋ ਤੋ ਤੋ ਲੀਜਹੁ ਚਤੁਰ ਧਿਰਾ ਬੰਦਿ ਅਰਿਬਖ
 ਨਕੋ ਰਿਪ ਅਰਿ ਅੰਤ ਉਚ ਗਾਨ ਮਤੁ ਪਕ ਕੋ ਤੋ ਤੋ ਲੀਜਹੁ
 ਕ ਬਿਸੁ ਧਾਰ ਬਲੁ ਟੀ ਅਰਿਬਖ ਨੀ ਐ ਰਿਪ ਅਰਿ
 ਨਾਂਤ ਉਚ ਗਾਨ ਮਤੁ ਪਕ ਕੋ ਤੋ ਤੋ ਲੀਜਹੁ ਸੁਕ ਬੀਖਰ
 ਭਾਗ ਲਟੀ ਅਰਿ ਉਚ ਰਿਕੋ ਮਲ ਟੀ ਪਰ ਪੁਨਿ ਦੇਹੁ
 ਗਾਨ ਮਤੁ ਪਕ ਕੋ ਤੋ ਤੋ ਚੀਨੁ ਚਤੁਰ ਚਿਤ ਲੇਹੁ ਬਰਿ
 ਕੈ ਟੀ ਬਖ ਨਿਕੋ ਅੰਤ ਸਖਰ ਅਰਿ ਦੇਹਾਨ ਮਤੁ ਪਕ ਕੋ ਤੋ
 ਤੋ ਚੀਨੁ ਚਤੁਰ ਚਿਤ ਲੇਹੁ ਅਰਿ ਨਰ ਨੀ ਸਖਰ ਕਹਿ
 ਰਿਪ ਅਰਿ ਅੰਤ ਉਚ ਗਾਨ ਮਤੁ ਪਕ ਕੋ ਤੋ ਤੋ ਚੀਨੁ ਚਤੁਰ
 ਅਪਰ ਚੁਰ ਚਯਨ ਨੀ ਅਰਿ ਕਹਿ ਰਿਪ ਅਰਿ ਅੰਤ
 ਬਖ ਗਾਨ ਮਤੁ ਪਕ ਕੋ ਤੋ ਤੋ ਲੀਜਹੁ ਸਮੁਝਿ ਸੁਜਾਨ
 ਰਾਜੀ ਪਰ ਪ੍ਰਥਮ ਕਹਿ ਰਿਪ ਅਰਿ ਅੰਤ ਉਚ ਗਾਨ ਮਤੁ
 ਰਾਜਾ ਤੋ ਲੀਜਹੁ ਸੁਕ ਬਿਸੁ ਧਾਰ ਨਰ ਨਰ ਨੀ ਅ
 ਰਿ ਰਿਪ ਅਰਿ ਅੰਤ ਉਚ ਗਾਨ ਮਤੁ ਪਕ ਕੋ ਤੋ ਤੋ ਲੀਜ
 ਹੁ ਸੁਕ ਬਿਬਿਚਾ ਚੁਰ ਚਯਨ ਨੀ ਅਰਿ ਕਹਿ ਰਿਪ ਅ
 ਰਿ ਅੰਤ ਉਚ ਗਾਨ ਮਤੁ ਪਕ ਕੋ ਤੋ ਤੋ ਸਮੁਝਿ ਸੁਧ ਆਪ
 ਰ ਅਰਿ ਭੇ ਗਣੀ ਸਖਰ ਕਹਿ ਰਿਪ ਪਰ ਬਹੁ ਰਿਬ
 ਬਨਾਨ ਮਤੁ ਪਕ ਕੋ ਤੋ ਤੋ ਚੀਨੁ ਲੇਹੁ ਬੁਧਿ ਵਨ ਚੁ
 ਰ ਚਯੋ ਬਾਨੇ ਅਰਿ ਕਹਿ ਰਿਪ ਅਰਿ ਅੰਤ ਉਚ ਗਾਨ ਮਤੁ
 ਪਕ ਕੋ ਤੋ ਤੋ ਚੀਨੁ ਚਤੁਰ ਗਿਰ ਧਾਰ ਨਰ ਨੀ ਸਨੀ

ਆਦਿਕਹਿਰਿਪਅਰਿਥਹੁਰਿਥਖਾਨਾਨਮਤੁਪਕਕੋਤੋਤ
 ਤੈਲੀਜਹੁਚੁਰਸੁਪਰਾਨ ਆਨਕਨੀਪਰਅਰ
 ਕਹਿਰਿਪਪਰਬਹੁਰਿਥਖਾਨਾਨਮਤੁਪਕਕੋਤੋਤੈਲੀ
 ਜਹੁਸਮੁਝਿਸੁਜਾਨ ਪ੍ਰਥਮਛਲਨੀਸਥਰਕ
 ਹਿਰਿਪਅਰਿਅੰਤਉਚਗਾਨਮਤੁਪਕਕੋਤੋਤੈਲੀਜ
 ਹੁਸੁਪਰਥਿਚਰ ਛਲਨੀਅਦਿਉਚਰਿਕੋਰਿਥ
 ਪਰਬਹੁਰੇਗਾਨਮਤੁਪਕਕੋਤੋਤੈਲੀਜਹੁਗਰਿਤਲੇ
 ਹੁ ਸੰਖਨਿਸਨੀਅਦਿਕਹਿਰਿਪਅਰਿਥਹੁਰਿਥਿਚਗਾ
 ਨਮਤੁਪਕਕੋਤੋਤੈਲੀਜਹੁਗਰਿਥਧਰ ਸੰਖਸਥ
 ਰਨੀਅਦਿਕਹਿਰਿਪਅਰਿਅੰਤਉਚਗਾਨਮਤੁਪਕਕੋਤੋਤ
 ਤੈਲੀਜਹੁਚੁਰਸੁਪਰਾਨ ਸੰਖਨਰਨੀਅਦਿਕਹਿਰਿ
 ਪਅਰਿਅੰਤਬਖਾਨਾਨਮਤੁਪਕਕੋਤੋਤੈਲੀਜਹੁਸਮੁ
 ਝਿਸੁਜਾਨ ਸਿੰਘਨਰਨੀਅਦਿਕਹਿਰਿਪਅਰਿਅੰ
 ਤਉਚਗਾਨਮਤੁਪਕਕੋਤੋਤੈਲੀਜਹੁਮੁਕਥਿਸੁਪਰਾ
 ਪਲਭਛਨਰਨੀਅਦਿਕਹਿਰਿਪਅਰਿਅੰਤਬਖਾਨ
 ਨਮਤੁਪਕਕੋਤੋਤੈਲੀਜਹੁਗਰਿਥਪਰਿਚਨ ਥਿਅ
 ਘਰਨਰਨੀਅਦਿਕਹਿਰਿਪਅਰਿਥਹੁਰਿਥਖਾਨਾਨਮਤੁ
 ਪਕਕੋਤੋਤੈਲੀਜਹੁਸਮੁਝਿਸੁਜਾਨ ਗਰਜਛਨਨ
 ਰਨੀਉਚਰਿਥਪਅਰਿਅੰਤਬਖਾਨਾਨਮਤੁਪਕਕੋਤੋਤੈ
 ਲੀਜਹੁਚੁਰਪਛਨ ਪੁੰਡਰੀਕਨਰਨੀਉਚਰਿਥ
 ਪਰਅੰਤਬਖਾਨਾਨਮਤੁਪਕਕੋਤੋਤੈਲੀਜਹੁਚੁਰਪਛਨ

॥ ਗਗਨਾਰਨਿ ਪਰਪ੍ਰਥਮਕਹਿ ਰਿਪ ਅਰਿ ਅੰਤ ਉਚਰ
 ॥ ਨਾਮਤੁ ਪਕਕੋਤੈ ਤੈਲੀਜਹੁ ਚਤੁਰਥੇ ਚਰ ॥ ਧੰਚ
 ਨਨਿਘੋਖਨਿਉ ਚਰਿ ਰਿਪ ਅਰਿ ਅੰਤ ਬਖਾਨਾ ਨਾਮਤੁ ਪਕਕੇ
 ਤੈਤੈ ਚਤੁਰਥੇ ਤਪਹਿ ਚਨ ਸੇਰ ਸਚਰਨੀ ਅਰਿਕ
 ਰਿਪ ਅਰਿ ਅੰਤ ਉਚਰ ਗਾਨਾਮਤੁ ਪਕਕੋਤੈ ਤੈਲੀਜਹੁ ਸੁਕਬਿ
 ਬਿਚਰ ਮ੍ਰਿਗ ਅਰਿ ਨਾਰਨਿ ॥ ਅਰਿਕ ਰਿਪ ਅ
 ਰਿਕ ਰਿਪ ਅਰਿ ਅੰਤ ਬਖਾਨਾ ਨਾਮਤੁ ਪਕਕੋਤੈ ਤੈਲੀਜਹੁ ਪ੍ਰਸਿਦਾ
 ਪਸੁਪਤਿ ਰਿਪ ਨੀਉ ਚਰਿ ਰਿਪ ਪਰ ਅੰਤ ਉਚਰ ਗਾਨਾਮਤੁ ਪਕਕੇ
 ਤੈਤੈ ਚੀਨੁ ਚਤੁਰਥੇ ਰਿਪ ਮ੍ਰਿਗ ਪਤਿ ਨਾਰਨਿ ਅਰਿਕ
 ਰਿਪ ਅਰਿ ਅੰਤ ਬਖਾਨਾ ਨਾਮਤੁ ਪਕਕੋਤੈ ਤੈਲੀਜਹੁ ਪ੍ਰਸਿ
 ਦਾਵਨ ॥ ਪ੍ਰਸੇਸ਼ ਨਾਰਨਿਉ ਚਰਿ ਰਿਪ ਅਰਿ ਅੰਤ ਉ
 ਚਰ ਗਾਨਾਮਤੁ ਪਕਕੋਤੈ ਤੈਲੀਜਹੁ ਚਤੁਰਥੇ ਰਿਪ ਗਜਰਿ
 ਨਾਰਨੀ ਅਰਿਕ ਰਿਪ ਪਰ ਅੰਤ ਬਖਾਨਾ ਨਾਮਤੁ ਪਕਕੋਤੈ ਤੈ
 ਸੁਖਰਲੀਜੀ ਅਹੁਜਾਨ ਸੰਭੋਗ ਯਧਨੀ ਅਰਿਕ ਰਿ
 ਪ ਅਰਿ ਅੰਤ ਬਖਾਨਾ ਨਾਮਤੁ ਪਕਕੋਤੈ ਤੈਲੀਜਹੁ ਸੁਮੁਖਿ ਸੁ
 ਜਾਨ ॥ ਰਤਿ ਯਗਨਾਰਨਿ ਅਰਿਕ ਰਿਪ ਅਰਿ ਅੰਤ ਉਚ
 ਗਾਨਾਮਤੁ ਪਕਕੋਤੈ ਤੈਲੀਜਹੁ ਸੁਕਬਿ ਬਿਚਰ ॥ ਅਨ
 ਕਪਿ ਯਗਨਾਰਨਿਉ ਚਰਿ ਪ੍ਰਸਿਦਾ ਅਰਿ ਅੰਤ ਉਚਰ ਗਾਨਾਮਤੁ ਪਕਕੋਤੈ
 ਤੈਲੀਜਹੁ ਸੁਕਬਿ ਸੁਖਰ ਮ੍ਰਿਗ ਰਿਪ ਨੀਉ ਚਰਿ ਰਿਪ ਅ
 ਰਿ ਅੰਤ ਉਚਰ ਗਾਨਾਮਤੁ ਪਕਕੋਤੈ ਤੈਲੀਜਹੁ ਸੁਮਤਿ ਬਿਚਰਿ
 ਮਤਿ ਗਗਨਾਰਨਿਉ ਚਰਿ ਰਿਪ ਅਰਿ ਅੰਤ ਉਚਰ ਗਾਨਾਮਤੁ

ਪਕੇਰੋਤੈਲੀਜਹੁ ਸੁਧਸੰਤਾਹਿ : ਸਾਵਿਤਰਿਪਨੀ
 ਉਚਿਗਿਪਪਦਅੰਤਸੁਭਾਨਾਮਤੁਪਕੇਰੋਤੈਲੀਜਹੁ
 ਗਚਿਤਰੁਪੁ ਗਜਨਿਅਹਿਨਚਨਿਅਵਿਕਹਿਗਿਪਅਹਿ
 ਅੰਤਬਖਾਨਾਮਤੁਪਕੇਰੋਤੈਲੀਜਹੁਮਤਿਵਾਨ
 ਨਗਰਿਪਨੀਅਵਿਕਹਿਗਿਪਅਹਿਬਹੁਗਿਬਖਾਨਾਮ
 ਤੁਪਕੇਰੋਤੈਲੀਜਹੁਰੋਲੀਸੁਜਾਨ ਹਸਤਅਗਧਨ
 ਨੀਅਵਿਕਹਿਗਿਪਅਹਿਪੁਨੀਪਦੇਹਾਨਾਮਤੁਪਕੇਰੋਤੈਲੀ
 ਚੀਨਚਤੁਗਚਿਤਲੇਹੁ ਹਸਤਿਅਹਿਅਵਿਉਚੀਕੈ
 ਗਿਪਪਦਬਹੁਰੋਲੀਜਹੁਮਤੁਪਕੇਰੋਤੈਲੀਜਹੁਗਚਿਤ
 ਲੇਹੁ ਕਰੀਅਗਧਨੀਅਵਿਕਹਿਗਿਪਪਦਅੰਤਉਚ
 ਗਾਨਾਮਤੁਪਕੇਰੋਤੈਲੀਜਹੁਸੁਕਥਿਸੁਧਰ ਬ
 ਰਿਅਗਧਨੀਅਵਿਕਹਿਗਿਪਅਹਿਬਹੁਗਿਉਚਗਾਨਾਮਤੁਪ
 ਕੇਰੋਤੈਲੀਜਹੁਗਚਿਤਲੇਹੁ ਵਤਅਗਧਨੀਅ
 ਵਿਕਹਿਗਿਪਅਹਿਪਦੇਹਾਨਾਮਤੁਪਕੇਰੋਤੈਲੀਜਹੁ
 ਤੁਗਚਿਤਲੇਹੁ ਵਧਗਿਪਨੀਅਵਿਕਹਿਗਿਪਅਹਿ
 ਬਹੁਗਿਉਚਗਾਨਾਮਤੁਪਕੇਰੋਤੈਲੀਜਹੁਸੁਕਥਿਸੁਧਰ
 ਪਦਮਿਅਗਧਨੀਅਵਿਕਹਿਗਿਪਅਹਿਬਹੁਗਿਬਖਾ
 ਨਾਨਾਮਤੁਪਕੇਰੋਤੈਲੀਜਹੁਸੁਮੁਛਿਸੁਜਾਨ ਬ
 ਓਅਗਧਨੀਅਵਿਕਹਿਗਿਪਪਦਪੁਨੀਕੈਰੀਨਾਨਾਮਤੁਪਕੇ
 ਰੋਤੈਲੀਜਹੁਸੁਮੁਛਿਪੁਬੀਨ ਇਕਅਹਿਪਨੀਅਵਿ
 ਕਹਿਗਿਪਅਹਿਪਦੇਰੀਨਾਨਾਮਤੁਪਕੇਰੋਤੈਲੀਜਹੁ

ਜੀਅਹੁਈਨ ॥ ਕੁੰਭਿਅਗਨਾਰਨਿਆਰਿਕਹਿਗਿਪਖਿਪ
ਪਰਕੇਦੀਨਾਨਮਤੁਪਕਕੋਤੋਤੈਲੀਜਹੁਸਮੁਝਿਪੁਖੀਨ

ਕੁੰਭਿਅਗਿਅਰਿਥਿਚਕਿਕੈਰਿਪੁਪੁਨਿਅੰਤਉਚਗਾਨਮਤੁ
ਪਕਕੋਤੋਤੈਲੀਜਹੁਸਮਤਿਸੰਭਰ ॥ ਪਤੰਗਿਅਗਿਧ

ਨਨੀਉਚਗਿਧਿਪ ॥ ਪੁਨਿਪਰਕੇਦੀਨਾਨਮਤੁਪਕਕੋਤੋਤੈਲੀ
ਜਹੁਸਮੁਝਿਪੁਖੀਨ ॥ ਤਗਿਧਅਗਿਧਨਨੀਉਚਗਿਧਿਪਪਰ

ਬਹੁਗਿਥਥਨਾਨਮਤੁਪਕਕੋਤੋਤੈਚੀਨੁਚਤੁਗੀਧਨ
ਸਉਡਿਯਤਕਧਨਨੀਉਚਗਿਧਿਪਪਰਬਹੁਗਿਥਥਨਾਨਮਤੁ

ਪਕਕੋਤੋਤੈਚੀਨੁਲੇਹੁਮਤਿਵਨ ॥ ਯਨਿਅਗਅਰਿ
ਉਚਗਿਕੈਰਿਪਅਗਿਅੰਤਉਚਗਾਨਮਤੁਪਕਕੋਤੋਤੈਲੀਜ

ਹੁਸੁਕਥਿਥਿਚਰ ॥ ਯਨਿਅਗਧਨਨੀਅਰਿਕਹਿ
ਪਪਰਬਹੁਗਿਥਥਨਾਨਮਤੁਪਕਕੋਤੋਤੈਚੀਨੁਲੇਹੁਬੁਧਿ

ਵਨ ॥ ਯਨਿਅਤਕਧਨਨੀਉਚਗਿਧਿਪਪਰਬਹੁਗਿ
ਥਥਨਾਨਮਤੁਪਕਕੋਤੋਤੈਲੀ ॥ ਜਹੁਸਮੁਝਿਸੁਜਨ

ਅਸੁਅਗਿਧਨਨੀਅਰਿਕਹਿਗਿਪਅਗਿਪਰਕੇਦੀਨਾ
ਨਮਤੁਪਕਕੋਤੋਤੈਸੁਪਰਲੀਜੀਅਹੁਚੀਨ ॥ ਤੁਕਾ

ਗਿਨਾਰਨਿਆਰਿਕਹਿਗਿਪਅਗਿ ॥ ਅੰਤਉਚਗਾਨਮਤੁ
ਪਕਕੋਤੋਤੈਲੀਜਹੁਸਮਤਿਸੁਧਰ ॥ ਤੁਗਿਧਨਨੀਅ

ਰਿਕਹਿਗਿਪੁਪੁਨਿਪਰਕੇਦੀਨਾਨਮਤੁਪਕਕੋਤੋਤੈਲੀਜਹੁਸ
ਮੁਝਿਪੁਖੀਨ ॥ ਘੋਰਤਕਨੀਅਰਿਕਹਿਗਿਪਪਰਅ

ਤਉਚਗਾਨਮਤੁਪਕਕੋਤੋਤੈਲੀਜਹੁਸਮਤਿਸੁਧਰ ॥

ਬਾਜਤਕਨੀਆਰਿਕਹਿਰਿਪਅਰਿਅੰਤਉਚਗਾਨਮਤੁਪ
 ਕਕੋਤੋਤੈਚੀਨੁਚਤੁਗਨਿਰਧਾਰਾ ਬਾਜਤਕੀਆਰਿ
 ਕਹਿਪੁਨਿਰਿਪਨਰਨਿਭਾਖਾਨਾਮਤੁਪਕਕੋਤੋਤੈਚੀਨੁਚਤੁ
 ਚਿਤੁਰਖੁ ਸਗਜਾਅਰਧਨੀਉਚਰਿਰਿਪਪਰਬੁ
 ਰਿਬਖਨਾਨਾਮਤੁਪਕਕੋਤੋਤੈਚੀਨੁਲੇਹੁਮਤਿਵਨਾ
 ਬਾਜਅਰਧਨੀਆਰਿਕਹਿਅੰਤਅੰਤਕਪਦੀਨਾਨਾਮਤੁ
 ਪਕਕੋਤੋਤੈਲੀਜਹੁਸੁਮੁਖਿਪ੍ਰਬੀਨ ਸਿਧਅਰਿਪੁ
 ਬਮੁਖਿਚਰਿਕੋਰਿਪਪਰਅੰਤਉਚਗਾਨਮਤੁਪਕਕੋਤੋਤੈਚੀ
 ਨੁਚਤੁਗਨਿਰਧਾਰਾ ਬਾਹਿਰਿਨਰਨਿਅਰਿਕਹਿਰਿਪਪ
 ਰਅੰਤਉਚਗਾਨਮਤੁਪਕਕੋਤੋਤੈਲੀਜਹੁਸੁਪ੍ਰਸਵ
 ਰ ਤੁੰਗਰਿਅਰਿਬਖਨਕੇਧਨੀਅਰਿਉਚਗਾ
 ਨਮਤੁਪਕਕੋਤੋਤੈਲੀਜਹੁਸੁਕਥਿਸੁਧਾਰਿ ਅਰਥ
 ਅਰਿਅਰਿਉਚਰਿਕੋਰਿਪਅਰਿਬਹੁਰਿਉਚਗਾਨਮਤੁਪ
 ਕਕੋਤੋਤੈਲੀਜਹੁਸੁਕਥਿਸਵਾਰਿ ਤੁੰਗਰਿਧਨ
 ਨੀਆਰਿਕਹਿਰਿਪੁਅਰਿਪੁਨਿਪਦੇਹਾਨਾਮਤੁਪਕਕੋਤੋਤੈ
 ਚੀਨੁਚਤੁਗਚਿਤਲੇਹੁ ਕਿੰਕਨਿਅਰਿਧਨੀਉਚ
 ਰਿਰਿਪਪਰਅੰਤਉਚਗਾਨਮਤੁਪਕਕੋਤੋਤੈਲੀਜਹੁਸੁਕ
 ਥਿਬਿਚਾਰਾ ਪ੍ਰਰਿਭਰਿਨਰਨਿਅਰਿਕਹਿਰਿਪਪ
 ਰਿਅੰਤਉਚਗਾਨਮਤੁਪਕਕੋਤੋਤੈਲੀਜਹੁਸੁਕਥਿਸੁਧ
 ਰਿ ਮਿਗਮਰਨਦਨਾਦਿਕਹਿਰਿਪਅਰਿਅੰਤਉਚਰਾ
 ਨਮਤੁਪਕਕੋਤੋਤੈਲੀਜਹੁਸੁਧਾਰਾ ਸਿਗਿਅਰਧਨੀਆਰਿ

ਕਹਿਓ ਪਾਸਿ ਅੰਤ ਉਚਗਾਨਾ ਮਤੁ ਪਕਕੋ ਤੈ ਚੀਨੁ ਚਤੁ
 ਗਨਿ ਰਧਾਗਾ ॥੧੬੩॥ ਮ੍ਰਿਗੀ ਅਗਿਨ ਦਨਿ ਆਰਿਕਿ ਹਿਓ ਪਾਸਿ
 ਅੰਤ ਉਚਗਾਨਾ ਮਤੁ ਪਕਕੋ ਤੈ ਚੀਨੁ ਜਹੁ ਸੁਕ ਬਿਸਵਰ
 ॥੧੬੪॥ ਤਿਣ ਅਗਿਨ ਅਗਿਨ ਦਨਿ ਉਚਗਿਓ ਪਰ ਬਹੁਰਿ
 ਬਖਾਨਾਨਾ ਮਤੁ ਪਕਕੋ ਤੈ ਚੀਨੁ ਗਚਿਤ ਪਤਿ ਜਨ ॥੧੬੫॥
 ॥ ਬੁਚਰਿ ਆਰਿ ਬਖਾਨਿ ਕੈ ਰਿਪ ਅਗਿਨ ਅੰਤ ਉਚਗਾਨਾ ਮਤੁ
 ਪਕਕੋ ਤੈ ਚੀਨੁ ਜਹੁ ਸੁਮਤਿ ਸੰਵਰਾ ॥੧੬੬॥ ਸੁਭ ਕਅਰਿ
 ਸਬਦੁ ਚਰਕੈ ਅੰਤ ਸੁੰਤੁ ਪਰਦੀਨਾਨਾ ਮਤੁ ਪਕਕੋ ਤੈ ਚੀਨੁ
 ਚੀਨੁ ਸੁਧੁ ਗੁਸੁ ਚੀਨਾ ॥੧੬੭॥ ਆਰਿ ਸੁੰਤੁ ਸਬਦੁ ਚਰਕੈ
 ਅੰਤ ਅੰਤ ਕਪਰਭਾਨਾ ਮਤੁ ਪਕਕੋ ਤੈ ਚੀਨੁ ਚਤੁਰ
 ਚਿਤੁ ਰਖਾ ॥੧੬੮॥ ਸੁੰਤੁ ਆਰਿ ਸਬਦੁ ਚਰਕੈ ਸੁਲਾਨਿ ਅੰ
 ਤ ਉਚਗਾਨਾ ਮਤੁ ਪਕਕੋ ਤੈ ਚੀਨੁ ਚਤੁਰ ਗਨਿ ਰਧਾਗਾ ॥੧੬੯॥
 ਆਰਿ ਜੁਧਨੀ ਭਾਖੀ ਐ ਅੰਤ ਕਨੀ ਪਰਭਾਨਾ ਮਤੁ ਪਕਕੋ
 ਤੈ ਚੀਨੁ ਚਤੁਰ ਗਚਿਤੁ ਰਖਾ ॥੧੭੦॥ ਬਰਮਾ ਆਰਿ ਸਬਦੁ ਚਰਕੈ
 ਕੈ ਬੇਧਾਨੇ ਅੰਤ ਉਚਗਾ ਬਰਮਾ ਬੇਧਨੀ ਤੁਪਕਕੈ ਚੀਨੁ ਜਹੁ
 ਮਸੁਧਾਗਾ ॥੧੭੧॥ ਚਰਮਾ ਆਰਿ ਪਰਭਾਖਿ ਕੈ ਘਾਇਨ ਪਰਕੈ
 ਨਾ ਚਰਮਾ ਘਾਇਨੀ ਤੁਪਕਕੈ ਨਾ ਮਲੀਜੀ ਅਹੁ ਚੀਨ ॥੧੭੨॥ ਤੁ
 ਜਨ ਆਰਿ ਸਬਦੁ ਚਰਕੈ ਘਾਇਨ ਅੰਤ ਉਚਗਾ ਤੁਜਨ ਭਛਨੀ
 ਤੁਪਕਕੈ ਚੀਨੁ ਜਹੁ ਮਸੁਧਾਗਾ ॥੧੭੩॥ ਬਲ ਪਰ ਆਰਿ ਬਖਾਨ
 ਕੈ ਭਾਖੈ ਪੁਨਿ ਰੀਨਾਨਾ ਮਤੁ ਪਕਕੋ ਤੈ ਚੀਨੁ ਜਹੁ ਸੁਮਤਿ
 ਪ੍ਰਬੀਨਾ ॥੧੭੪॥ ਤੁਸਦੀ ਆਰਿ ਉਚਗਿ ਕੈ ਰਿਪ ਲੀ ਅੰਤ ਬਖ

ਨਮਤੁਪਕਕੋਤੋਤੈਲੀਜੁਸੁਮਤਿਸਵਗ

ਨਾਨਮਤੁਪਕਕੋਤੋਤੈਲੀਜੁਪ੍ਰਬੀਨਪਛਨ ॥ ੧੫ ॥ ਗਿਪਣੀ
ਆਰਿਉਚਾਗਕੈਖਪਣੀਬਹੁਗਿਬਖਨਾਨਮਤੁਪਕਕੋ
ਤੋਤੈਲੀਜੁਸੁਮਤਿਸਵਗ ॥ ੧੬ ॥ ਨਲਸੈਫਨੀਤੁ
ਪਕਚਨਿਜਾਬਜੰਗਤਥਨਲਾਸੁਤਗਨਲਪ੍ਰਭਨਲ
ਭਨਿਚੁਗਣਪੁਨਿਪ੍ਰਜਾ ॥ ੧੭ ॥ ਜੁਲਾਅਰਿਸਬਰ
ਚਕੈਧਣੀਅੰਤਉਚਗਾਨਮਤੁਪਕਕੋਤੋਤੈਲੀਜੁ
ਸਮਤਿਸਵਗ ॥ ੧੮ ॥ ਅਨਲਅਰਿਸਬਰਚਕੈ
ਛੋਡਣਿਅੰਤਉਚਗਾਨਮਤੁਪਕਕੋਤੋਤੈਲੀਜੁਚੁਗਨਿ
ਗਧਾ ॥ ੧੯ ॥ ਜੁਲਾਬਮਨੀਅਰਿਕਹਿਮਨਮੈਸੁਪਗਧਿ
ਚਗ ॥ ੨੦ ॥ ਘਨਪਰਅਰਿਬਖਨਕੈਪਨੀਅੰਤਉਚਰ
ਨਾਮਤੁਪਕਕੋਤੋਤੈਲੀਜੁਚੁਗਅਪਗਾ ॥ ੨੧ ॥ ਘ
ਨਪਰਅਰਿਉਚਾਗਕੈਨਾਰਨਿਅੰਤਉਚਗਾਨਮਤੁਪਕ
ਕੋਤੋਤੈਲੀਜੁਚੁਗਨਿਗਧਾ ॥ ੨੨ ॥ ਬਸਰਅਰਿਬਖ
ਨਕੈਸਬਰਨੀਅੰਤਉਚਗਾਨਮਤੁਪਕਕੋਤੋਤੈਲੀਜੁਚੁ
ਗਨਿਗਧਾ ॥ ੨੩ ॥ ਮੇਘਨਪਨੀਅਰਿਕਹਿਗਿਪਪਰਬ
ਹੁਗਿਉਚਗਾਨਮਤੁਪਕਕੋਤੋਤੈਲੀਜੁਚੁਗਅਪਗਾ ॥
੨੪ ॥ ਮੇਘਸਬਰਨੀਬਕੜਤੋਪ੍ਰਥਮੈਸਬਰਉਚਗਾਨ
ਮਤੁਪਕਕੋਤੋਤੈਲੀਜੁਸੁਮਤਿਸਵਗ ॥ ੨੫ ॥ ਗੋਲਾ
ਅਰਿਉਚਾਗਕੈਅਲਾਅੰਤਉਚਗਾਨਮਤੁਪਕਕੋਤੋ
ਤੈਲੀਜੁਚੁਗਨਿਗਧਾ ॥ ੨੬ ॥ ਗੋਲਾਅਰਿਉਚਾਗਕੈ
ਧਣੀਅੰਤਉਚਗਾਨਮਤੁਪਕਕੋਤੋਤੈਲੀਜੁਸੁਮਤਿਸ

੬੫੫ ॥ ਗੋਲਾ ਅਰਿ ਉਚਰਾ ਕੈ ਅਸਤਿ ਪੁਨਿ ਪਦੇ
 ਹਾਨ ਮਤੁ ਪਕਕੇ ਤੋ ਤੈ ਚੀਜ੍ਹਾ ਤੁਗਚਿਤ ਲੇਹੁ ॥ ੧ ॥ ਗੋ
 ਲਾ ਲੈ ਖਣੀ ਅਰਿ ਕਹਿ ਮੁਖ ਤੇ ਸਥਾਉ ਚਾਹਿ ਕਿ ਅਲ
 ਖਣੀ ਪੁਨਿ ਭਖਾ ॥ ਨਮਤੁ ਪਕਕੇ ਤੋ ਤੈ ਚੀਜ੍ਹਾ ਤੁਗਚਿਤ
 ਖੁ ॥ ੨ ॥ ਗੋਲਾ ਅਰਿ ਬਖਾਨਿ ਕੈ ਸਦਾ ਨਿਅੰਤ ਉਚਰਾ ॥
 ਨਮਤੁ ਪਕਕੇ ਤੋ ਤੈ ਚੀਜ੍ਹਾ ਸੁਮਤਿ ਬਿਚਰਾ ॥ ੩ ॥ ਗੋਲਾ
 ਪਰ ਪ੍ਰਥਮੁ ਚਿਕੈ ਕੇਤ ਨਿਪਰਕੁ ਅੰਤਾ ॥ ਨਮਤੁ ਪਕਕੇ
 ਤੁਪਕਕੇ ਨਿਕਸਤ ਚਲਤ ਅੰਤ ॥ ੪ ॥ ਗੋਲਾ ਅਰਿ
 ਉਚਰਾ ਕੈ ਕੇਤ ਨਿਕੇ ਪਰੀਨਾ ॥ ਨਮਤੁ ਪਕਕੇ ਤੋ ਤੈ ਚੀਜ੍ਹਾ
 ਸਮੁਝਿ ਪ੍ਰੀਨਾ ॥ ੫ ॥ ਗੋਲਾ ਅਰਿ ਉਚਰਾ ਕੈ ਸਦਾ
 ਅੰਤ ਉਚਰਾ ॥ ਨਮਤੁ ਪਕਕੇ ਤੋ ਤੈ ਚੀਜ੍ਹਾ ਤੁਗਚਿਤ
 ੬੫੬ ॥ ਗੋਲਾ ਅਰਿ ਉਚਰਾ ਕੈ ਐਧਾ ਮਿਨ ਅੰਤ ਉਚਰਾ ॥ ਨਮ
 ਤੁ ਪਕਕੇ ਤੋ ਤੈ ਚੀਜ੍ਹਾ ਸੁਮਤਿ ਸੰਦਰਗ ॥ ੧ ॥ ਗੋਲਾ ਅ
 ਰਿ ਉਚਰਾ ਕੈ ਐਧਾ ਸਨਕਹਿ ਅੰਤਾ ॥ ਨਮਤੁ ਪਕਕੇ ਤੋ ਤੈ ਚੀ
 ਕਸਤ ਚਲਤ ਬਿਅੰਤ ॥ ੨ ॥ ਗੋਲਾ ਅਰਿ ਉਚਰਾ ਕੈ ਐਧਾ
 ਅਲੀ ਅੰਤ ਉਚਰਾ ॥ ਨਮਤੁ ਪਕਕੇ ਤੋ ਤੈ ਚੀਜ੍ਹਾ ਸੁਪਧ
 ਸੰਦਰਗ ॥ ੩ ॥ ਗੋਲਾ ਅਰਿ ਉਚਰਾ ਕੈ ਮੁਕਤ ਨਿਅੰਤ ਉਚ
 ਗਾਨ ਮਤੁ ਪਕਕੇ ਕੁਝ ਬੇਲੀ ਜਹੁ ਸਕਲ ਬਿਚਰਾ ॥ ੪ ॥ ਗੋ
 ਲਾ ਅਰਿ ਉਚਰਾ ਕੈ ਵੀ ਅੰਤ ਉਚਰਾ ॥ ਨਮਤੁ ਪਕਕੇ ਤੋ ਤੈ
 ਚੀਜ੍ਹਾ ਤੁਗਚਿਤ ॥ ੫ ॥ ਗੋਲਾ ਅਰਿ ਉਚਰਾ ਕੈ ਤਜੀ ਪੁ
 ਨਿਪਦੇਹਾ ॥ ਨਮਤੁ ਪਕਕੇ ਤੋ ਤੈ ਚੀਜ੍ਹਾ ਤੁਗਚਿਤ ਲੇਹੁ ॥

ਜੁਲਾਅਰਿਉਚਕੈਛੰਨਅੰਤਉਚਗਾਨਾਮਤੁਪਕਕੇ
 ਹੋਤਹੈਲੀਜਹੁਸੁਮਤਿਸੰਵਗ॥੨੧॥ਜੁਲਾਸਕਤਨੀ
 ਬਕਤਤੇਪ੍ਰਥਮੈਕੋਥਿਅਨਾਨਾਮਤੁਪਕਕੇਹੋਤਹੈ
 ਲੀਜਹੁਸੁਘਰਧਛਨਾ॥੨੨॥ਜੁਲਾਤਜਨੀਬਕਤਤੇ
 ਪ੍ਰਥਮੈਕੋਉਚਗਾਨਾਮਤੁਪਕਕੇਹੋਤਹੈਲੀਜਹੁਚਤੁ
 ਗਥਿਚਗ॥੨੩॥ਜੁਲਾਛਡਟਿਪ੍ਰਥਮਹੀਮੁਖਤੇਕੋਉ
 ਚਗਾਨਾਮਤੁਪਕਕੇਹੋਤਹੈਲੀਜੋਸੁਘਰਸੁਧਗ॥੨੪॥
 ਜੁਲਾਬਕਤਣੀਪ੍ਰਥਮਹੀਮੁਖਤੇਕੋਉਚਗਾਨਾਮਤੁਪ
 ਕਕੇਹੋਤਹੈਲੀਜਹੁਸੁਘਰਸਵਗ॥੨੫॥ਜੁਲਾਦਇਨੀਪ੍ਰਥ
 ਮਹੀਮੁਖਤੇਕੋਉਚਗਾਨਾਮਤੁਪਕਕੇਹੋਤਹੈਲੀਜਹੁਸੁਘ
 ਰਸੁਧਗ॥੨੬॥ਜੁਲਾਅਰਿਉਚਕੈਧਗਦਾਇਨਪਦੇ
 ਗਾਨਾਮਤੁਪਕਕੇਹੋਤਹੈਚੀਨੁਚਤੁਗਚਿਤਲੇਹੁ॥੨੭॥ਜੁ
 ਲਾਅਰਿਉਚਕੈਧਗੀਅੰਤਉਚਗਾਨਾਮਤੁਪਕਕੇ
 ਹੋਤਹੈਲੀਜਹੁਸੁਘਰਸਵਗ॥੨੮॥ਤੁਜਨਾਅਰਿਉਚ
 ਕੈਰਹਨਿਪੁਨਿਪਦੇਗਾਨਾਮਤੁਪਕਕੇਹੋਤਹੈਚੀਨੁਚਤੁ
 ਗਚਿਤਲੇਹੁ॥੨੯॥ਤੁਜਨਾਅਰਿਸਥਦੁਰਥਿਕੈਰਗੀਅੰ
 ਤਉਚਗਾਨਾਮਤੁਪਕਕੇਹੋਤਹੈਲੀਜਹੁਸੁਘਰਸੁਧਗ॥੩੦॥
 ਗੋਲੀਧਗਣੀਬਕਤਤੇਪ੍ਰਥਮੈਕੋਉਚਗਾਨਾਮਤੁਪਕ
 ਕੇਹੋਤਹੈਲੀਜਹੁਸੁਘਰਸੁਧਗ॥੩੧॥ਤੁਸਦਾਅਰਿਸ
 ਥਦੁਰਥਿਕੈਰਹਨਿਪੁਨਿਉਚਗਾਨਾਮਤੁਪਕਕੇਹੋਤਹੈਲੀਜ
 ਹੁਸੁਘਰਸੁਧਗ॥੩੨॥੨੩॥ਕਸਥਪ੍ਰਸਥੀਅਰਿ

ਉਚਰਗਾਨਮਤੁਪਕਕੇ ਸਕਲਬਿਚਰਗਾਨਮਤੁਪਕਕੇ
 ਨਿਪਰਦੀਜੈ। ਨਮੋ ਚੀਨਤੁਪਕਕੇ ਲੀਜੈ। ੨੧੨। ਬਸਥਪ੍ਰਿਸ
 ਠਣੀਆਰਿਉਚਰਗਾਨਮਤੁਪਕਕੇ ਸਕਲਬਿਚਰਗਾਨਮਤੁ
 ਬਸਥਪ੍ਰਿਸਨਿਪਰਦੀਜੈ। ਚੀਨਤੁਪਕਕੇ ਲੀਜੈ। ੨੧੩।
 ੨੧੪। ਬਸਥਪ੍ਰਿਸਠਣੀਬਕਤੋਤਪ੍ਰਥਮੈਕੋਉਚਰਗਾਨਮਤੁ
 ਪਕਕੇਤੋਤੈਲੀਜਹੁਸੁਮਤਿਸੰਵਰ। ੨੧੫। ਜਲਜਪ੍ਰਿਸਠ
 ਠੀਪ੍ਰਥਮੈਮੁਖਤੋਕੋਉਚਰਗਾਨਮਤੁਪਕਕੇਤੋਤੈਲੀਜਹੁ
 ਸੁਘਰਸੁਘਰ। ੨੧੬। ਬਸਥਪ੍ਰਿਸਠਨਿਅਰਿਕਹਿਮੁਖਤੋ
 ਕੋਉਚਰਗਾਨਮਤੁਪਕਕੇਤੋਤੈਲੀਜਹੁਸੁਕਬਿਸੁਘਰ।
 ਨਿਜਲਖਣੀਬਕਤੋਤਪ੍ਰਥਮੈਕੋਉਚਰਗਾਨਮਤੁਪਕਕੇ
 ਤੋਤੈਲੀਜਹੁਸੁਮਤਿਸੰਵਰ। ੨੧੭। ਅਬੁਜਪ੍ਰਿਸਠਣਿਪ੍ਰ
 ਥਮੈਮੁਖਤੋਕੋਉਚਰਗਾਨਮਤੁਪਕਕੇਤੋਤੈਲੀਜਹੁਸੁਮਤਿ
 ਸੰਵਰ। ੨੧੮। ਘਨਜਪ੍ਰਿਸਠਣਿਪ੍ਰਥਮੈਮੁਖਤੋਕੋਉ
 ਚਰਗਾਨਮਤੁਪਕਕੇਤੋਤੈਲੀਜਹੁਸੁਘਰਸੰਵਰ। ੨੧੯। ਜਲ
 ਤਗਆਰਿਉਚਰਿਕੈਪ੍ਰਿਸਠਨਧਰਪਦੇਹਾਨਮਤੁਪਕਕੇਤੋਤ
 ਤੈਚੀਨਚਤੁਗਚਿਤਲੇਹ। ੨੨੦। ਬਸਥਪ੍ਰਿਸਥਚਤੁਗਚਿਤ
 ਗਪ੍ਰਿਸਠਣਿਪ੍ਰਿਭਥਾਨਮਤੁਪਕਕੇਤੋਤੈਚੀਨਚਤੁਗਚਿਤ
 ਰਥ। ੨੨੧। ਨੀਰਆਰਿਸਥਚਤੁਗਚਿਤਗਪ੍ਰਿਸਥਣੇਹ।
 ਨਮਤੁਪਕਕੇਤੋਤੈਚੀਨਚਤੁਗਚਿਤਲੇਹ। ੨੨੨। ਹਰਜਪ੍ਰਿਸ
 ਠਣੀਆਰਿਹਿਮੁਖਤੋਕੋਉਚਰਗਾਨਮਤੁਪਕਕੇਤੋਤੈਲੀਜਹੁ
 ਸੁਘਰਸੰਵਰ। ੨੨੩। ੨੨੪। ਬਸਥਪ੍ਰਿਸਠਣਿਅਰਿਉਚ

ਗਾਨਾਮਨਾਦਕੇ ਸਕਲਾਥਿਚਗਾਭੁਗੁਪਿਸਠਟਿਪੁਨਿਪ
 ਰਦੀਜੈ॥ ਨਾਮਜਾਨਤਪਕਕੇਲੀਜੈ॥ ੨੨੫॥ ਭੁਮਿਸਬਰਕੇ
 ਆਰਿਉਚੋਗਾਗੁਪਿਸਠਨਿਤੁਮਬਹੁਮਿਸਵੰਗਾਨਾਮਤੁਪਕ
 ਕੇਸਭਹਿਓਯੋਜੋਕੋਉਚਤੁਗਚੀਨੁਕਰਿਜੋਯੀ॥ ੨੨੬॥ ਤਗੁ
 ਤਪਿਸਠਨਿਆਰਿਉਚਕੀਅਪੁ॥ ਨਾਮਤੁਪਕਕੇਸਕਲਾਥਿ
 ਚਗੀਅਪੁ॥ ਕਸਠਕੰਦਰਨੀਆਰਿਖਖੇਨਾ॥ ਨਾਮਤੁਪਕਕੇਸਭ
 ਜੀਅਜੋਨੋ॥ ੨੨੭॥ ਭੁਮਿਸਬਰਕਾਆਰਿਉਚਾਗੁਪਿਸਠ
 ਸਬਰਕੇਬਹੁਮਿਥਿਚਗੁਨਾਮਤੁਪਕਜੁਕੇਸਭਮਾਨੁ॥ ਯਾ
 ਮੈਕਛੁਭੇਰਨਹਿਜਾਨੁ॥ ੨੨੮॥ ਪ੍ਰਥੀਸਬਰਕੇਪ੍ਰਥਮੈਰੀਜੈ
 ॥ ਗੁਪਰਬਹੁਮਿਥਿਚਗਨਕੀਜੈ॥ ਨਾਮਤੁਪਕਕੇਸਭਜੀਅ
 ਜੋਨੋ॥ ਯਾਮੈਕਛੁਭੇਰਨਹਿਮੋਨੋ॥ ੨੨੯॥ ਬਿਗਛਸਬਰਕੇਅ
 ਰਿਉਚੋਗਾਪਿਸਠਨਿਸਬਰਕਹਿਜੀਅਥਿਚੋਗੰਨਾਮਤੁਪਕਕੇ
 ਤਹਿਅਪਗਾਯਾਮੈਕਛੁਭੇਰਨਹਿਗਾ॥ ੨੩੦॥ ਤੁਮਜਸਬ
 ਰਕੇਆਰਿਉਚੋਗਾਪਿਸਠਨਪਰਕਹਿਯੋਏਥਿਚੋਗਾਸਭਹੀ
 ਨਾਮਤੁਪਕਕੋਏਵੈ॥ ਜੋਕੋਉਚਤੁਗਚਿਤਮੈਜੋਵੈ॥ ੨੩੧॥ ਤ
 ਗਪਰਮੁਖਤੇਆਰਿਉਚੋਗਾਪਿਸਠਨਪਰਕੇਬਹੁਮਿਥਿਚੋਗਾ
 ਨਾਮਤੁਪਕਕੇਸਭਜੀਅਜੋਨੋ॥ ੨੩੨॥ ਗੁਪਸਬਰਕੇਆਰਿ
 ਉਚੋਗਾਪਿਸਠਨਪਰਕਹਿਬਹੁਮਿਥਿਚੋਗਾਸਭਹੀਨਾਮਤੁਪਕ
 ਕੋਏਈ॥ ਯਾਮੈਕਛੁਭੇਰਨਹਿਕੋਈ॥ ੨੩੩॥ ਉਤਭੁਜਪਰਕੇਅ
 ਰਿਉਚੋਗਾਪਿਸਠਨਪਰਕਹਿਯੋਏਥਿਚੋਗਾਸਭਹੀਨਾਮਤੁਪਕ
 ਕੇਜੋਨੋ॥ ਯਾਮੈਕਛੁਭੇਰਨਹਿਮੋਨੋ॥ ੨੩੪॥ ਤਗੁਸਬਰਕੇਅ

ਯਾਮੈਕਛੁਭੇਰਨਹਿਮੋਨੋ

ਦਿਉਚੰਗੇ॥ ਬਹੁਗਿਪ੍ਰਿਸਠਟੀਸਬਰਬਿਚੰਗੇ॥ ਸਭਹੀਨਮ
ਤੁਪਕਕੇਜਨੇ॥ ਯਮੈਕਛੁਭੇਰਨਪਛੋਨੇ ॥ ਪਤੀਪੈਰ
ਕੇਅਰਿਬਖੋਨੇ॥ ਪ੍ਰਿਸਠਟਸਬਰਸੁਬਹੁਗਿਪ੍ਰਿਸਠਟੀ॥ ਸਭ
ਹੀਨਮਤੁਪਕਕੇਜਨਹੁ॥ ਯਮੈਕਛੁਭੇਰਨਹਿਮਨਹੁ

ਧਰਧਰਪਦਪ੍ਰਸਮਉਚਰਨਕੀਜੀਐ॥ ਪ੍ਰਿਸਠ
ਟਸਬਰਕੇਬਹੁਗਿਠੰਗਤਹੰਦੀਜੀਐ॥ ਸਕਲਤੁਪਕਕੇਨ
ਮਚਤੁਗਜੀਅਜਨੀਐ॥ ਹੋਯਕੇਤੀਤਰਭੇਰਨੈਕਨਹਿਮ
ਨੀਐ ॥ ਧਰਧਰਪਦਪ੍ਰਸਮਉਚਰਪੁਨਿਪ੍ਰਿਸਠ
ਟਪਦੇਯੁਗਮਤੁਪਕਕੇਹੰਤਹੰਦੀਨਚਤੁਗਚਿਤਲੇਹੁ
ਧਰਅਰਿਮਬਰੁਗਿਕੇਨਹਿਕਮਤਉਚੰਗੇ॥

ਪ੍ਰਿਸਠਭਖਿਬੰਦੁਕਕੇਲੀਜਨੁਨਮਸਸੁਧਰ
ਧਰਸਬਰਕੇਅਰਿਬਖਨਹੁ॥ ਨਾਏਕਸਬਰਤੁਹੰਦੁ
ਨਿਠਨਹੁ॥ ਪ੍ਰਿਸਠਨਪਦਕੇਬਹੁਗਿਉਚੰਗੇ॥ ਨਮਤੁਪ
ਕਕੇਸਬੈਖਿਚੰਗੇ॥ ਧਰਪਦਪ੍ਰਸਮੈਲਖਿਭੰਗੇ॥
॥ ਗਵਸਬਰਤਹੰਤਉਚੰਗੇ॥ ਪ੍ਰਿਸਠਟਿਬਹੁਗਿਸਬ
ਰਕੇਦੀਜੇ॥ ਨਮਪਛਨਤੁਪਕਕੇਲੀਜੇ ॥ ਧਰਨਪਤਿ
ਪਦਅਰਿਉਚੰਗੇ॥ ਪ੍ਰਿਸਠਨਿਸਬਰਹਿਬਹੁਗਿਸਵੰਗੇ॥
ਨਮਤੁਪਕਕੇਸਭਜੀਅਜਨੇ॥ ਯਮੈਕਛੁਭੇਰਨਹਿਮਨੇ
ਧਰਪਦਪਦਅਰਿਉਚੰਗੇ॥ ਪ੍ਰਿਸਠਟਿਪਦਕੇਬ
ਹੁਗਿਸੁਧੰਗੇ॥ ਨਮਤੁਪਕਜਨਮਨਮਪ੍ਰਿਯਾਯਮੈਭੇਰਨੈਕਤੁ
ਨਹੀ ॥ ਧਰਧਰਪੁਨਿਅਰਿਉਚੰਗੇ॥ ਭਹਿਪ੍ਰਿ

ਸਭਨੀ ਬਹੁ ਹਿਸੁ ਪਗੀ ਐ॥ ਸਭ ਸ੍ਰੀ ਨਾਮ ਤੁਪਕ ਕੇ ਹੋ ਵਹਿ॥ ਜਾ
 ਕੇ ਸਭ ਗੁਨ ਗੁਨਿ ਜਨ ਜੋ ਵਹਿ॥ . . . ਧਰਮ ਸਬਰ ਕੇ ਐ॥
 ਉਚੇ ਗੋਪਿ ਸਭਨਾ ਸਬਰ ਸੁਅੰਤ ਸੁਧੋ ਗੋਪਕ ਲਾਨਾ ਮਤੁਪ
 ਕੇ ਜੋ ਨੇ॥ ੨੪॥ ਮੈ ਕੁਛੁ ਭੇਰ ਨਾ ਹੋ ਮੈਂ . . . ਧਰਮ ਸਬਰ ਕੇ ਐ॥
 ਰਿਭਨੀ ਜੋ॥ ਇੰਦ੍ਰ ਸਬਰ ਤਪ ਛੇਰੀ ਜੋ॥ ਪ੍ਰਿਸਠਨ ਪਰ ਕੋ ਬ
 ਹੁ ਹਿਉ ਚੋ ਗੋਪਕ ਲੁਤੁਪ ਕੇ ਨਾਮ ਬਿਚੋਰੇ . . . ਧਰਮ
 ਸਬਰ ਕੇ ਐ॥ ਰਿਉ ਚਰੀ ਐ॥ ਪਲਕ ਸਬਰ ਸੁਅੰਤ ਬਿਚਰੀ
 ਐ॥ ਪ੍ਰਿਸਠਨਿ ਪਰ ਕੋ ਬਹੁ ਹਿ ਬਖੋਨੀ॥ ਸਭਨੀ ਨਾਮ ਤੁਪਕ
 ਕੇ ਜੋ ਨੇ . . . ਤਮ ਸਬਰ ਕੇ ਐ॥ ਰਿਬਖੋਨੀ॥ ਨਾਮ ਸਬ
 ਰ ਤਿਉ ਅੰਤ ਪ੍ਰਮੇਨੀ॥ ਪ੍ਰਿਸਠਨਿ ਸਬਰ ਸੁਬਹੁ ਹਿਭਨੀ ਜੋ॥ ਨਾ
 ਮ ਜਾਨਿਤੁਪ ਕੇ ਲੀਜੇ . . . ਤੁਮ ਸਬਰ ਕੇ ਐ॥ ਰਿ
 ਸਰੀ ਜੋ॥ ਨਾਇਕ ਪਰ ਕੋ ਬਹੁ ਹਿਭਨੀ ਜੋ॥ ਪ੍ਰਿਸਠਨ ਸਬਰ
 ਸੁਅੰਤ ਬਖਨਹਾ॥ ਸਭਨੀ ਨਾਮ ਤੁਪਕ ਕੇ ਜਾਨਹੁ॥
 ਫਲ ਪਰ ਐ॥ ਰਿਉ ਚਰਨ ਕੀ ਜੋ॥ ਤਪ ਛੇਨਾਇਕ ਪਰ ਰੀਜੇ
 ॥ ਪੁਨਿ ਪ੍ਰਿਸਠਨ ਤੁਮ ਸਬਰ ਉਚੇ ਗੋਪਾ ਮਤੁਪ ਕੇ ਸਕਲ
 ਬਿਚੋਰੇ॥ . . . ਤਮ ਸਬਰ ਕੇ ਐ॥ ਰਿਉ ਚਰੀ ਐ॥ ਰਾਜ
 ਸਬਰ ਕੇ ਬਹੁ ਹਿਸੁ ਪਗੀ ਐ॥ ਤਪ ਛੇ ਪ੍ਰਿਸਠਨ ਪਰ ਰੀਜੇ॥
 ਨਾਮ ਤੁਫਗ ਜਾਨਿ ਜੀ ਅਣੀ ਜੇ . . . ਧਰਨੀ ਜਪਰ ਐ॥
 ਭਨੀ ਜੋ॥ ਰਾਟ ਸਬਰ ਤਪ ਛੇਰੀ ਜੋ॥ ਪ੍ਰਿਸਠਨ ਪਰ ਕੋ ਅੰਤ
 ਬਖੋਨੀ॥ ਨਾਮ ਤੁਪਕ ਸਭ ਭੇਰਨ ਮੈਂ . . . ਬਿਛੁਸ
 ਬਰ ਕੇ ਐ॥ ਰਿਭਨੀ ਜੋ॥ ਤਪ ਛੇ ਰਾਜ ਪਰ ਰੀਜੇ॥ ਪ੍ਰਿਸਠਨ

ਸਬਰ ਸੁਅੰਤਰਿ ਚੰਗੇ ਨਾਮ ਤੁਪਕੇ ਸਕਲਾ ਚਿਹਰੇ
 ਤਗੁਰ ਅਨੁਜ ਅਰਿਪਦੀ ਜੈ ॥ ਨਾਇਕ ਪਦ ਕੇ ਬਹੁ ਭਿਭ
 ਨੀਜੈ ॥ ਪ੍ਰਿਸਠਨ ਸਬਰ ਅੰਤ ਕੇ ਦੀਨੈ ॥ ਨਾਮ ਤੁਪਕੇ ਕੋ ਹੋਇ ਨ
 ਵੀਨੇ ਤਗੁਰ ਪ੍ਰਿਸਠਨ ਪ੍ਰਥਮ ਹੀ ਮੁਖ ਤੋ ਕੋਰੇ
 ਚੰਗਾ ਨਾਮ ਤੁਪਕੇ ਕੋ ਹੋਤੈ ਚੀਨੁ ਚਤੁਰ ਨਿਰਧਰ ਸੁ
 ਕਿਥਿ ਥਕਤੈ ਕੁੰਦਨੀ ਪ੍ਰਥਮ ਕੋਰੇ ਚੰਗਾ ਨਾਮ ਤੁਪਕੇ ਕੋ ਹੋਤ
 ਏਕੀ ਜਨੁ ਸਮਤਿ ਸਵਰ ਕਾਸ਼ਨ ਕੰਦਰ
 ਨੀਉ ਚਰਨ ਕੀ ਜੀਐ ॥ ਨਾਮ ਤੁਪਕੇ ਚੀਨੁ ਚਤੁਰ ਚਿਤ ਲੀ
 ਜੀਐ ॥ ਬਿਛਜ ਬਸਨੀ ਸਬਰ ਥਕਤੈ ਭਖੀਐ ॥ ਏਨਾ ਮ
 ਤੁਪਕੇ ਜਾਨਿ ਰਿਹੈ ਮੈਥੀਐ ਧਰੇ ਸਗਲ ਸਬਰ
 ਸੁਅੰਤਰ ਬਖਾਨੀਐ ॥ ਤਪਛੇ ਕੁੰਦਨੀ ਬਹੁ ਪਰਠਨੀਐ ॥
 ਸੁਕ ਬਿਸੰਤਰਿ ਤਮਾਝੁ ਸੁਸਾਰ ਬਿਚਰੀਐ ॥ ਏਨਾ ਮ ਤੁਪਕ
 ਕੇ ਸਕਲ ਨਿਸੰਕੁ ਚਰੀਐ ਤਗ ਬਸਨੀ ਅਰਿ
 ਸੁਸਬਰ ਬਖਾਨੀਐ ॥ ਨਾਮ ਤੁਪਕੇ ਸਕਲ ਸੁਕ ਬਿਸੰਤਰਿ
 ਨੀਐ ॥ ਏਨਾ ਮੈ ਸਕਨ ਕਛੁ ਰਿਹੈ ਮੈ ਕੀਜੀਐ ॥ ਏਨਾ ਜਹੰਜਹ ਇਹ
 ਨਾਮ ਚੋਤੈ ਤਹੰਦੀ ਜੀਐ ਭੁਮ ਸਬਰ ਕੋਰੇ
 ਰਿਉ ਚੰਗੇ ਜਾਪਦ ਤਿਹ ਪਛੇ ਦੇ ਚੰਗੇ ਨਾਮ ਤੁਪਕੇ ਸਭ ਜੀ
 ਅਜਨੇ ॥ ਆਮੈ ਕਛੁ ਭੇਰਨ ਹਿਮਨੇ ਪ੍ਰਿਥ ਸਬਰ ਕੋਰੇ
 ਰਿਉ ਚੰਗੇ ਤਪਛੇ ਜਾਪਦ ਦੇ ਚੰਗੇ ਨਾਮ ਤੁਛੰਗ ਜਾਨੀਐ
 ਲੀਜੈ ॥ ਚਰੀਐ ਜਹੰਤਹ ਪਦੀਐ ਬਸੁਧ ਸਬਰ
 ਸੁਅੰਤਰ ਬਖਾਨਾ ਤਪਛੇ ਜਾਪਦ ਕੁੰਦਨਾ ਨਾਮ ਤੁਪਕੇ

ਸਭਜੀਅਜੋਨੀਆਮੈਕਛੁਭੇਰਨਹਿਮੋਨੇ ॥ ੨੪੪ ॥
 ਬਸੰਧਸਬਰਉਚਰੀਐ ॥ ਤਪਾਛੇਜਪਦਰੇਡਗੇਐ ॥
 ਨਮਤੁਪਕਕੇਸਭਜੀਅਲਹੀਐ ॥ ਚਹੀਐਜਹੰਤਹੀਪ
 ਰਕਹੀਐ ॥ ਤਗਨੀਪਰਕਹਿਆਰਖਖੋਨਾਤਪਾ
 ਛੇਜਪਦਰੇਡਗੇਨਾਨਮਤੁਪਕਕੇਸਭਹੀਲਹੀਐ ॥ ਚਹੀ
 ਐਜਹੰਤਹੀਪਰਕਹੀਐ ॥ ਬੱਲੀਸਆ
 ਰਿਬਖਨਾਬਸਨੀਪੁਨਿਪਰਠਨਾਨਮੈਤੁਪਕਸਭਹੋਇ
 ॥ ਨਹਿਭਰਨਾਮਹਿਕੋਇ ॥ ਸਿਧਸਬ
 ਰੇਕੋਆਰਿਬਖਨਾਤਪਾਛੇਅਗਿਸਬਰਸੁਠਨਾਨਮ
 ਤੁਪਕਕੇਸਕਲਪਛਨਹਾ ॥ ਯਾਮੈਕਛੁਭੇਰਨਹਿਰਨਹ
 ਪੁੰਡਰੀਕਪਦਆਰਿਉਚੰਗਾਤਪਾਛੇਅਗਿਪਦਰੇ
 ਡਗੇਨਾਨਮਤੁਪਕਕੇਸਭਜੀਅਲਹੀਐ ॥ ਚਹੀਐਨਮਜ
 ਹੰਤਹੰਕਹੀਐ ॥ ਮ੍ਰਿਗਰਜਆਰਿਉਚੰਗਾਅ
 ਗਿਸਬਰਬਹੁਗਿਉਚੰਗਾਤਉਫੰਗਨਮਪਛਨਾਨਹਿਭੇਰ
 ਯਾਮਹਿਮਨ ॥ ਆਰਿਸਬਰਮ੍ਰਿਗਰਜ
 ਉਚੰਗਾਤਪਾਛੇਗਿਪਦਰੇਡਗੇਨਾਨਮਤੁਪਕਕੇਸਕਲਪ
 ਛੋਨਾ ॥ ਯਾਮੈਕਛੁਭੇਰਨਹਿਜੋਨੇ ॥ ੨੪੫ ॥ ਪਸੁਪਤੋਸਪਦਪੁ
 ਬਸੰਧੰਨਿਜੈਤਪਾਛੇਅਗਿਪਦਰੇਡਗੇਨਾਨਮਤੁਪਕਕੇਸ
 ਭਜੀਅਜੋਨੀਆਮੈਕਛੁਭੇਰਨਹਿਮੋਨੇ ॥
 ਸਕਲਪਸੁਨੇਕੇਨਮਲੈਸਤਸਬਰਕਹਿਅੰਤਾਸਭਹੀਨਾ
 ਮਤੁਫੰਗਕੋਨਿਕਸਤਚਲਤਅਨੰਤ ॥ ਮ੍ਰਿਗਪਦਆ

ਵਿਬਖਨਕੈ ਪਤਪਰਬਹੁ ਗਿਉ ਚਗਾ ਅਰਿਕ ਹਿਨ ਮਤੁ
 ਛੰਗੇ ਕੇ ਲੀਜੈ ਸੁਕ ਬਿਸੁਧਾਰ ਮਿਗਾ ਸਬ
 ਦਆ ਵਿਬਖਨਾ ਪਛੈ ਸੁਪਤਿ ਪਰਨਾ ਗਿਪ ਸਬਰ
 ਬਹੁ ਗਿਉ ਚਗਾ ਸਭਨਾ ਮਤੁ ਪਕ ਬਿਚਰ ਸਿੰਗੀ
 ਪ੍ਰਥਮ ਪਰਭਾ ਅਰਿਸ ਬਰਕ ਹਿਲਾ ਬਿਰਧੁ ਅਰਿਸ
 ਬਰਬਹੁ ਵਿਬਖਨਾ ਸਭਨਾ ਮਤੁ ਪਕ ਪਛਨ

ਪਤਿ ਸਬਰ ਅਰਿਉ ਚਾਕੈ ਮਿਗਾ ਸਬਰ ਬ
 ਹੁ ਵਿਬਖਨੀ ਐ ॥ ਅਰਿਸ ਬਰਬਹੁ ਗਿਉ ਚਾਕੈ ਨਾ ਮਤੁ ਪ
 ਕ ਪਹਿਚਨੀ ਐ ॥ ਨਤਿ ਬੇਰ ਆ ਮੈ ਨੈ ਕਹੇ ਸਭ ਸੁਕ ਬਿਮਨ
 ਹੁ ਚਿਤ ਮੈ ਜਤੰ ਜਾਨੀ ਐ ਤਹੰ ਰੀਜੀ ਐ ਪਰ ਅੰਗ ਚੰਦੰ ਬਿ
 ਤਮੈ ਹਰ ਸਬਰ ਕੈ ਅਰਿਉ ਟਿਜੈ ॥

ਤਪਛੈ ਪਤਿ ਪਰ ਕੈ ਰਿਜੈ ॥ ਤਪਛੈ ਅਰਿਸ ਬਰ ਉਚੰਗੇ ॥
 ਨਾ ਮਤੁ ਪਕ ਕੇ ਸਕਲ ਬਿਚੰਗੇ ਸਿੰਗੀ ਅਰਿਉ ਚਾ
 ਗਨ ਕੀਜੈ ॥ ਤਪਛੈ ਪਤਿ ਪਰ ਕਹੰ ਰੀਜੈ ॥ ਸਤੁ ਸਬਰ ਕਹੰ
 ਬਹੁ ਗਿਬ ਬੰਨੈ ॥ ਨਾ ਮਤੁ ਪਕ ਕੇ ਸਕਲ ਪਛੰਨੈ ਫਿ
 ਸਨ ਜਿਨ ਪਰ ਅਰਿਉ ਚੰਗੇ ॥ ਤਪਛੈ ਪਤਿ ਪਰ ਕੈ ਰੰਗੇ ॥
 ਨਾ ਮਤੁ ਪਕ ਕੇ ਸਭ ਪਹਿਚੰਨੈ ॥ ਆ ਮੈ ਭੇਰ ਨ ਕੋਉ ਜਾਨੈ

ਨੈਨ ਤਮ ਪਰਬ ਕਤੋ ਪ੍ਰਥਮੈ ਕਹੰ ਉਚੰਗਾ ॥
 ਪਤਿ ਅਰਿਕ ਹਿ ਕਹਿਤੁ ਪਕ ਕੇ ਲੀਜੈ ਨਾ ਮਤੁ ਸੁਧਾਰ

ਸਵਤ ਸਵਤ ਤਨ ਅਰਿਉ ਚੰਗੇ ॥ ਤਪਛੈ ਪ
 ਤਿ ਸਬਰ ਚਾਕੈ ਗਿਪ ਪਰਬਹੁ ਗਿਉ ਚਗਨ ਕੀਜੈ ॥ ਨਾ ਮ

ਤੁਪਕਕੇਸਭਲਾਖਿਲੀਜੈ ॥ ੧ ॥ ਮਿਹੀ
 ਸਬਰਕੈਆਰਿਉਚਰਨਕੀਜੀਐ॥ ਤਪਛੇਨਾਇਕ
 ਸੁਸਬਰਕਹੁੰਦੀਜੀਐ॥ ਸੰਤੁਸਬਰਕਹਿਨਾਮਤੁਪਕ
 ਕੇਜਾਨੀਐ॥ ਹਿੰਜੈਨੇਠੰਘਰਕੁੰਦੇਸੁਤਪੀਥਖਾਨੀਐ
 ਸੇਤਅਸਿਤਅਜਿਨੇਕੇਆਰਿਉਚਰੀਐ॥ ਤਪਛੇਪ
 ਤਿਸਬਰਸੁਬਹੁਗਿਸਧੀਐ॥ ਸੰਤੁਸਬਰਕੈਤਕੇਅ
 ਤਬਖਾਨੀਐ॥ ਹਿੰਸਕਲਤੁਪਕਕੇਨਾਮਸੁਹੀਐਮੈਜਾਨੀਐ
 ਉਰਸੇਤਚਰਮਾਰਿਉਚਰਨਕੀਜੀਐ॥ ਤਕੇ
 ਪਾਛੇਬਹੁਗਿਠਥਪਦਰੀਜੀਐ॥ ਤਕੇਪਾਛੇਗਿਪੁਪਰਬ
 ਹੁਗਿਉਚਰੀਐ॥ ਹਿੰਨਾਮਤੁਪਕਕੇਸਭਪੀਚਤੁਗਾਥੇਚ
 ਗੀਐ ॥ ਕਿਸਨਪਿਸਠਚਰਮਾਰਿਉਚ
 ਗੀਤਪਾਛੇਨਾਇਕਪਰਫੇਗੀਸੰਤੁਸਬਰਕੈਬਹੁਗਿਠ
 ਥੋਨਾਨਾਮਤੁਪਕਕੇਸਕਲਪਛੋਨੇ ॥ ਚਰਨਤੁ
 ਸਬਰਾਰਿਉਚੇਗੀਤਪਾਛੇਸਬਰਸੁਬਿਚੇਗੀਨਾਥਸ
 ਬਰਕੈਬਹੁਗਿੰਦੀਜੀਐ॥ ਨਾਮਤੁਫੰਗਚੀਨੁਚਿਤਲੀਜੈ
 ਨੈਨਤਮਪਰਆਰਿਉਚੇਗੀਨਾਇਕਪਰਪਾਛੇਰੈ
 ਫੇਗੀਸੰਤੁਸਬਰਕਹੁੰਬਹੁਗਿਠਥਥੋਨਾਨਾਮਤੁਪਕਕੇਮ
 ਤੁਜੀਅਜੇਨੇ ॥ ਹਿੰਸਬਰਕੈਆਰਿਬਥੋਨਾਤ
 ਪਾਛੇਨਾਇਕਪਰਠੇਨਾਸੰਤੁਸਬਰਕਹੁੰਬਹੁਗਿੰਦੀਜੀਐ॥
 ਨਾਮਤੁਫੰਗਚੀਨੁਚਿਤਲੀਜੈ ॥ ਚਖੀਸਬਰਕੈਆ
 ਰਿਉਚੇਗੀਤਪਾਛੇਗਿਪਪਦਰੈਫੇਗੀਸੰਤੁਸਬਰਕੈਬਹੁ

ਰਿਬਖੋਨਾ॥ ਸਭ ਸ੍ਰੀ ਨਾਮ ਤੁ ਪਕ ਕੇ ਜੋਨੇ॥ ੨੮॥ ਮ੍ਰਿਗੀ ਅ
 ਧਿ ਪਕੇ ਅਰਿ ਉਚੇਗੇ॥ ਤਪ ਛੇ ਪਤਿ ਪਰੈ ਡੰਗੇ॥ ਸੰਤੁ ਸਬ
 ਰੋਕੇ ਬਹੁ ਰਿਬਖੋਨਾ॥ ਨਾਮ ਤੁ ਪਕ ਕੇ ਸਭ ਪਹਿਚੋਨੇ॥ ੨੯॥
 ਮ੍ਰਿਗੀ ਰਟ ਸਬ ਰਿਭ ਨਿਜੇ॥ ਤਪ ਛੇ ਪਤਿ ਪਰ ਕਉ ਰਿ
 ਜੋ॥ ਸੰਤੁ ਸਬ ਕੋ ਅੰਤ ਉਚੇਗੇ॥ ਨਾਮ ਤੁ ਪਕ ਕੇ ਸਭ ਜੀ ਅ
 ਧੇਗੇ॥ ੩੦॥ ਮ੍ਰਿਗੀ ਇੰਤੁ ਸਬ ਰਿਬਖੋਨਾ॥ ਤਪ ਛੇ ਨਹਿ
 ਕਪ ਰਠੇਨਾ॥ ਤਪ ਛੇ ਰਿਪ ਸਬ ਰਭ ਨੀਜੇ॥ ਨਾਮ ਤੁ ਛੇ ਗਹੀ
 ਨੁ ਚਿਤ ਲੀਜੇ॥ ੩੧॥ ਮ੍ਰਿਗੀ ਇੰਤੁ ਸਬ ਕੋ ਅਰਿ ਉਚੇਗੇ॥
 ਤਪ ਛੇ ਪਤਿ ਪਰੈ ਡੰਗੇ॥ ਸੰਤੁ ਸਬ ਰੋਕੇ ਅੰਤ ਬਖ
 ਨੇ॥ ਨਾਮ ਤੁ ਛੇ ਗਸਕ ਲਪਹਿਚੋਨੇ॥ ੩੨॥ ਮ੍ਰਿਗੀ
 ਗੀਰ ਜੋਕੇ ਅਰਿ ਉਚੇਗੇ॥ ਨੀਜੇ॥ ਤਪ ਛੇ ਨਹਿ ਕਪ
 ਰਹਿ ਰੀਜੇ॥ ਸੰਤੁ ਸਬ ਰੋਕੇ ਤਕੇ ਅੰਤ ਬਖ ਨੀਯੇ॥
 ਤੇ ਨਾਮ ਤੁ ਪਕ ਕੇ ਸਕ ਲਚਤੁ ਗਹਿਚੀਐ॥ ੩੩॥ ਮ੍ਰਿ
 ਗੀਰ ਜੋਕੇ ਅਰਿ ਉਚੇਗੇ॥ ਨੀਜੇ॥ ਤਪ ਛੇ ਨਹਿ ਕਪ
 ਰਹਿ ਰੀਜੇ॥ ਸੰਤੁ ਸਬ ਰੋਕੇ ਤਕੇ ਅੰਤ ਉਚ
 ਗੇ॥ ਤੇ ਨਾਮ ਤੁ ਪਕ ਕੇ ਸਭ ਹੀ ਚਤੁ ਗਹਿਚੀਐ॥ ੩੪॥
 ਮੁਖ ਤੇ ਪ੍ਰਥਮ ਮ੍ਰਿਗੀ ਸੁ ਸਬ ਰੋਕੇ ਤਖੀਐ॥ ਤਕੇ ਪਛੇ
 ਨਹਿ ਕਪ ਰੋਕੇ ਗੀਐ॥ ਸੰਤੁ ਸਬ ਰੋਕੇ ਤਕੇ ਅੰਤ ਉਚ
 ਗੇ॥ ਤੇ ਨਾਮ ਤੁ ਪਕ ਕੇ ਸਕ ਲਚਤੁ ਗਹਿਚੀਐ॥ ੩੫॥
 ਮ੍ਰਿਗੀ ਅਨੁ ਜੋਕੇ ਅਰਿ ਉਚੇਗੇ॥ ਤਪ ਛੇ ਨਹਿ
 ਕਪ ਰਠੇਗੇ॥ ਸੰਤੁ ਸਬ ਰਹਿ ਉਚੇਗੇ॥ ਸਭ ਸ੍ਰੀ ਨਾਮ ਤੁ ਪ

੭

ਮ੍ਰਿਗੀ ਅਨੁ ਜੋਕੇ ਅਰਿ ਉਚੇਗੇ॥ ਤਪ ਛੇ ਨਹਿ
 ਕਪ ਰਠੇਗੇ॥ ਸੰਤੁ ਸਬ ਰਹਿ ਉਚੇਗੇ॥ ਸਭ ਸ੍ਰੀ ਨਾਮ ਤੁ ਪ

੮

ਕਿਜੈਨੈ॥੨੬੮॥ਮ੍ਰਿਗੀਅਨੁਜਸਬਰਾਇਉਚਗੈ॥ਨਾਇਕ
 ਪਰਪਾਢੇਰੈਡੰਗੈ॥ਸੰਤ੍ਰਸਬਰੈਕੋਬਹੁਗਿਬਖੈਨੈ॥ਨਾਮਤੁ
 ਠੰਗਸਭੈਜੀਅਜੈਨੈ॥੨੬੯॥ਮ੍ਰਿਗੀਗਵਣਸਬਰਾਇਉ
 ਟਿਜੈ॥ਤਪਾਢੇਨਾਇਕਪਰਦੀਜੈ॥ਸੰਤ੍ਰਸਬਰੈਕੋਬਹੁ
 ਗਿਬਖਨਹੁ॥ਸਭਸ੍ਰੀਨਾਮਤੁਪਕਕੇਜਾਨਹੁ॥੩੦੦॥ਮ੍ਰਿ
 ਗਜਾਇਕਪਰਅਦਿਬਖੈਨੈ॥ਤਪਾਢੇਨਾਇਕਪਰਠੈਨੈ॥
 ਸੰਤ੍ਰਸਬਰੈਕੋਬਹੁਗਿਭਟਿਜੈ॥ਨਾਮਬੰਦੁਕਜਾਨਜੀਅ
 ਲੀਜੈ॥੩੦੧॥ਦੰਗਾਅਦਿਮ੍ਰਿਗੀਜਉਚਗਿਕੈਪਤਿਗਿ
 ਪਅੰਤਉਚਗਾਨਾਮਤੁਪਕਕੋਤੋਤੈਲੀਜਹੁਸੁਕਥਿ
 ਸੁਪਯਾ॥੩੦੨॥ਤਿਣਚਗਅਦਿਉਚਗਿਕੈਪਤਿਅਭਿਬੁ
 ਭਿਉਚਗਾਨਾਮਤੁਪਕਕੋਤੋਤੈਲੀਜਹੁਸੁਪਯਸਵਗ॥
 ੩੦੩॥ਅਭਿਬੁਤਿਣਚਗਪਰਕੋਅਦਿਉਚਗਨਕੀ
 ਜੀਐ॥ਨਾਥਸਬਰੈਕੋਤਕੋਪਾਢੇਰੀਜੀਐ॥ਸੰਤ੍ਰਸਬਰ
 ਕੋਤਕੋਅੰਤਬਖੀਐ॥ਹੋਸਕਲਤੁਪਕਕੇਨਾਮਸੁਚਤੁ
 ਗਪਛਨੀਐ॥੩੦੪॥ਤਿਣਭਖਪਰਕੋਅਦਿਉਚਗਨਕੀ
 ਜੀਐ॥ਨਾਇਕਪਰਕੋਤਕੋਪਾਢੇਰੀਜੀਐ॥ਸੰਤ੍ਰਸਬਰ
 ਕੋਤਕੋਅੰਤਉਚਗੀਐ॥ਹੋਸਕਲਤੁਪਕਕੇਨਾਮਪ੍ਰਬੀਨ
 ਬਿਚਗੀਐ॥੩੦੫॥ਚੰਦ੍ਰਪਾਧੀ॥ਤਿਣਪਰਕੋਅਦਿਬ
 ਖੈਨੈ॥ਤਪਾਢੇਨਾਇਕਪਰਠੈਨੈ॥ਸੰਤ੍ਰਸਬਰੈਕੋਬਹੁਗਿਉਚ
 ਗੈ॥ਨਾਮਤੁਪਕਕੇਸਕਲਬਿਚਗੈ॥੩੦੬॥ਅਨੰਦਗਾਤਿਣ
 ਹਤੀਕੋਅਦਿਉਚਗਨਕੀਜੀਐ॥ਤਕੋਪਾਢੇਨਾਥਸਬਰ

ਕੇਰੀਜੀਐ॥ ਤਕੇਪਾਛੇਸੁੰਤੁਸਥਰਕੋਰੋਨੀਐ॥ ਹਿਸਕਲ
 ਤੁਪਕਕੇਨਮਚਤੁਮਚਿਤਜੀਐ॥ ੩੭॥ ਤਿਠਤਛੀਕੋ
 ਅਰਿਬਖਨਨਕੀਜੀਐ॥ ਨਇਕਪਰਕੋਤਕੇਪਾਛੇਰੀਜੀ
 ਐ॥ ਸੁੰਤੁਸਥਰਕੋਰੋਨੀਐ॥ ਬਹੁਰਿਸੁਪਕਕੋਰੋਨੀਮਤੁਪਕ
 ਕੇਲੀਜਤੁਸਕਲਾਚਿਚਗੇ॥ ੩੮॥ ਤਿਠਤਕੋਰੋਨੀਅਰਿਬ
 ਖਨਨਕੀਜੀਐ॥ ਨਬਸਥਰਕੋਤਕੇਪਾਛੇਰੀਜੀਐ॥ ਸੁੰਤੁ
 ਸਥਰਕੋਤਕੇਅਤਬਖੀਐ॥ ਹਿਸਮਤੁਪਕਕੇਸਕਲਾ
 ਚਤੁਮਪਤਿਜੀਐ॥ ੩੯॥ ਤਿਠਤਕੋਰੋਨੀਅਰਿਬ
 ਕੇਪਤਿਰਿਪਅਤਉਚਗਾ॥ ਸਭਨੀਮਤੁਛਕੇਲੀਜਤੁ
 ਸੁਪਕਸੁਪਕ॥ ੪੦॥ ਤਿਠਤਕੋਰੋਨੀਅਰਿਬ
 ਜੈ॥ ਤਪਕੇਨਇਕਪਰਕੋਰੋਨੀਸੁੰਤੁਸਥਰਕੋਰੋਨੀਐ॥
 ਹਿਸਮਤੁਪਕਕੇਸਕਲਾਚਿਚਗੇ॥ ੪੧॥ ਤੁਜਤਕਸਥਰ
 ਰਿਉਚੋਗਾ॥ ਨਇਕਤਪਕੇਪਰਕੋਰੋਨੀਸੁੰਤੁਸਥਰਕੋਰੋਨੀਐ॥
 ਭਇਜੈ॥ ਨਮਤੁਛਕੇਲੀਜਤੁਚਿਤਲੈ॥ ੪੨॥ ਪ੍ਰਿਥੀਜਅ
 ਰਿਸਥਰਕੋਰੋਨੀਤਪਕੇਨਇਕਪਰਕੋਰੋਨੀਸੁੰਤੁਸਥਰਕੋਰੋਨੀਐ॥
 ਬਹੁਰਿਬਖੀਐ॥ ਨਮਤੁਪਕਕੇਸਭਪਤਿਜੀਐ॥ ੪੩॥ ਅ
 ਭੁਸੁਤਰਿਪਸਥਰਕੋਰੋਨੀਐ॥ ਤਕੇਪਾਛੇਬ
 ਹੁਰਿਨਬਖੀਐ॥ ਸੁੰਤੁਸਥਰਕੋਤਕੇਅਤਉਚਗੇਐ॥
 ਹਿਸਕਲਤੁਪਕਕੇਨਮਪ੍ਰੀਨਚਿਚਗੇਐ॥ ੪੪॥ ਤਿਠਤਕੋਰੋਨੀ
 ਉਗਵਿਜਸਥਰਸੁਅਰਿਉਚੋਗੇ॥ ਰਿਪਨਇਕਪਾਛੇਪਰਕੋਰੋਨੀਐ॥
 ਸੁੰਤੁਸਥਰਕੋਰੋਨੀਐ॥ ਨਮਤੁਛਕੇਲੀਜਤੁਚਿਤਲੈ॥

੩੧੫॥ ਬੈਸੰਧਰਜਸੁਤੁਉਚੰਗੀ॥ ਨਇਕਸਬਰਅੰਤੈਭ
 ਗੀਸੁਤੁਸਬਰਕੋਬਹੁਗਿਉਚੰਗੀ॥ ਨਮੁਕੀਕੁਕਚਿਤਸੈਧ
 ਗੀ॥ ੩੧੬॥ ਧਰਮਿਅਰਿਉਚੰਗੀ॥ ਜਗਿਪਧਰਕੋ
 ਪਾਛੇਰੀਜੀ॥ ਸੁਤੁਸਬਰਕੋਬਹੁਗਿਬਖੋਨੀ॥ ਨਮੁਤੁਪਕੇ
 ਸਕਲਪਛੋਨੀ॥ ੩੧੭॥ ਤੁਪਨਿਅਰਿਸਬਰਕੋਰਿਜੀ॥ ਤੁ
 ਪਾਛੇਚੰਗਸਬਰਭਾਨੀ॥ ਸੁਤੁਸਬਰਕੋਬਹੁਗਿਉਚੰਗੀ॥ ਨ
 ਮੁਤੁਪਕੇਸਕਲਸਵੰਗੇ॥ ੩੧੮॥ ਸਿਸਟਨਪਰਕੋਅਰਿ
 ਉਚੰਗੀ॥ ਜਕਹਿਪਰਪਾਛੇਰੈਡੰਗੀ॥ ਸੁਤੁਸਬਰਕੋਬਹੁਗਿ
 ਨਿਜੀ॥ ਨਮੁਤੁਡੰਗੀਨਾਚਿਤਲਿਜੀ॥ ੩੧੯॥ ਧਰਮਿਸਬਰ
 ਕੋਅਰਿਉਚੰਗੀ॥ ਜਚਪਰਪਾਛੇਤਿਤੰਗੀ॥ ਸੁਤੁਸਬਰ
 ਕੋਬਹੁਗਿਬਖਾਨੁ॥ ਸਭਸੀਨਾਮੁਤੁਪਕੇਜਾਨੁ॥ ੩੨੦॥ ਧ
 ਰਸਬਰਕੋਅਰਿਬਖੋਨੀ॥ ਜਚਪਰਪਾਛੇਤਿਤੰਗੀ॥ ਸੁ
 ਤੁਸਬਰਕੋਬਹੁਗਿਉਚੰਗੀ॥ ਨਮੁਤੁਡੰਗੀਸਕਲਚਿਤਧੰਗੀ॥
 ੩੨੧॥ ਚੰਗੀ॥ ਭੁਮਿਜਾਅਰਿਬਖਾਨਕੋਚਪਰਬਹੁਗਿਉ
 ਚੰਗੀ॥ ਗਿਪਕਹਿਨਾਮੁਤੁਡੰਗੀਕੋਲੀਜਾਨੁ॥ ਸੁਕਥਿਸੁਧੰਗੀ॥
 ੩੨੨॥ ਚੰਗੀ॥ ਤੁਮਨੀਅਰਿਉਚੰਗੀ॥ ਜਚਕਹਿ
 ਨਇਕਪਰਦੀਜੀ॥ ਸੁਤੁਸਬਰਕੋਬਹੁਗਿਬਖੋਨੀ॥ ਨਮੁਤੁਪਕੇ
 ਕੋਸਭਪਹਿਚੰਗੀ॥ ੩੨੩॥ ਚਿਛਨਿਜਾਅਰਿਉਚੰਗੀ॥ ਜ
 ਚੰਗੀ॥ ਨਇਕਪਾਛੇਪਰਦੀਜੀ॥ ਸੁਤੁਸਬਰਕੋਬਹੁਗਿਭਲਿਜੀ॥
 ਨਮੁਤੁਡੰਗੀਚਿਤਲਿਜੀ॥ ੩੨੪॥ ਧਰੇਸਗਣੀਅਰਿਬ
 ਖੋਨੀ॥ ਤਪਾਛੇਜਾਚਪਰਭੰਗੀ॥ ਸੁਤੁਸਬਰਕੋਬਹੁਗਿਬਖਾਨੁ

॥ ਸਤਸ੍ਰੀ ਨਾਮੁ ਪਕਵੇਜਾ ਨਾਮੁ ॥ ੨੫ ॥ ਧਰਮੀ ਆਰਿ ਉਚੈ ॥
 ॥ ਜਾਨੈ ਇਕ ਰਸ ਸਥਰ ਬਿਚੈ ॥ ਸਤਸ੍ਰੀ ਨਾਮੁ ਪਕਵੇਜਾ ਨਾਮੁ ॥
 ਮੈ ਕੁਛੁ ਭੇਰ ਨਹਿ ਮੈ ॥ ੨੬ ॥ ਅਸੁ ਰਹਾ ॥ ਬਧਨੀ ਸਥਰ ॥
 ਰਿਉ ਚਗਨ ਕੀ ਜੀਐ ॥ ਜਾ ਚਗਨ ਇਕ ਸਥਰ ਅੰਤ ਤਿਹੰਦੀ ਜੀ ॥
 ਐ ॥ ਸੰਤੁ ਸਥਰ ਕੰਤ ਕੇ ਅੰਤ ਉਚੈ ਐ ॥ ਹਿਸਕਲੁ ਤੁਪਕਵੇ ॥
 ਨਾਮੁ ਰਤੁ ਮਚਿਤ ਪਈਐ ॥ ੨੭ ॥ ਸੁਮੁਤੁ ਸਥਰ ਰਿਉ ਚ ॥
 ਮੈ ਨਾ ਕੈ ॥ ਜਾ ਚਗਨ ਪਤ ਕੇ ਪੁਨਿ ਪਛੇ ਨਿਕੈ ॥ ਸੰਤੁ ਸਥਰ ॥
 ਕੰਤ ਕੇ ਅੰਤ ਉਚੈ ਐ ॥ ਹਿਸਕਲੁ ਤੁਪਕਵੇ ਨਾਮੁ ਪ੍ਰੀਤ ਬਿ ॥
 ਚਮੀਐ ॥ ੨੮ ॥ ਨੀਗ ਸੋਕੇ ਆਰਿ ਉਚੈ ਗਨ ਕੀ ਜੀਐ ॥ ਜਾ ਚ ॥
 ਗਨ ਇਕ ਸਥਰ ਅੰਤ ਤਿਹੰਦੀ ਜੀਐ ॥ ਸੰਤੁ ਸਥਰ ਕੰਤ ਕੇ ਅ ॥
 ਤ ਬਖਨੀਐ ॥ ਹਿਸਕਲੁ ਤੁਪਕਵੇ ਨਾਮੁ ਚਪ ਚਿਤੀਐ ॥
 ੨੯ ॥ ੧ ॥ ਨੀਗ ਲਖਨੀ ਆਰਿ ਉਚੈ ਗਨ ਜਾ ਚਗਨ ਇ ॥
 ਕਬਹੂ ਬਿਚੈ ॥ ਤ ਕੇ ਅੰਤ ਸੰਤੁ ਪਦਰੀਐ ॥ ਨਾਮੁ ਰੁਝੈ ॥
 ਨਚਿਤ ਲੀਐ ॥ ੩੦ ॥ ਨੀਗ ਪਨੀ ਸਥਰ ਰਿਉ ਚ ॥
 ਮੈ ਨਾ ਕੈ ॥ ਜਾ ਚਗਨ ਇਕ ਪਦਰੀਐ ॥ ਛੇ ਨਿਕੈ ॥ ਸੰਤੁ ਸਥਰ ॥
 ਕੰਤ ਕੇ ਅੰਤ ਉਚੈ ਐ ॥ ਹਿਸਕਲੁ ਤੁਪਕਵੇ ਨਾਮੁ ਪ੍ਰੀਤ ਬਿ ॥
 ਚਮੀਐ ॥ ੩੧ ॥ ੧ ॥ ਬਾਗਲ ਲਖਨੀ ਆਰਿ ਕਿਜਾ ਚਪ ॥
 ਤਿਪਦਰੇ ॥ ਸੰਤੁ ਸਥਰ ਪੁਨਿ ਤਖੀਐ ॥ ਨਾਮੁ ਪਕਵੇ ਲਖਿ ॥
 ੩੨ ॥ ੧ ॥ ਜਲਾਸ ਨੀ ਆਰਿ ਉਚੈ ਗਨ ਕੀ ਜੀ ॥
 ਐ ॥ ਜਾ ਚਗਨ ਇਕ ਪਦਰੀਐ ॥ ਛੇ ਰੀਐ ॥ ਸੰਤੁ ਸਥਰ ॥
 ਕੰਤ ਕੇ ਅੰਤ ਉਚੈ ਐ ॥ ਹਿਸਕਲੁ ਤੁਪਕਵੇ ਨਾਮੁ ਸੁਕ ਬਿ ॥

ਚਰੀਐ ॥ ੩੩ ॥ ਏਧਰਾ ਕਨਿਧਨੀ ਸਬਰ ਦਿਭਾਇ ਜੈ ॥
 ਚਰਕਹਿ ਨ ਇਕਪਰ ਦਿਜੈ ॥ ਸੁੰਤ੍ਰ ਸਬਰ ਕੋ ਅੰਤੁ ਉਚਰੀ ॥ ਨ
 ਮੁਤ੍ਰ ਪਕੇ ਸਕਲ ਬਿਚਰੀ ॥ ੩੩ ॥ ਅੰਬੁਜਨੀ ਸਬਰ ਦਿ
 ਬਥੇ ਨੀਜਾ ਚਰਕਹਿ ਨ ਇਕਪਰ ਠੇਨੀ ॥ ਸੁੰਤ੍ਰ ਸਬਰ ਕੋ ਬਹੁ
 ਹਿਭਾਨਿ ਜੈ ॥ ਨ ਮੁਤ੍ਰ ਗੰਗੀ ਨ ਚਿਤਲਿ ਜੈ ॥ ੩੩ ॥ ਜਲ
 ਨੀ ਆਰਿਉ ਚਰਨ ਕੀ ਜੈ ॥ ਜਾ ਚਰ ਪਛਪਛੇ ਪਰੀ ਜੈ ॥ ਸੁੰ
 ਤ੍ਰ ਸਬਰ ਕੋ ਅੰਤੁ ਬਥੇ ਨੀ ॥ ਨ ਮੁਤ੍ਰ ਪਕੇ ਸਕਲ ਪਛੇ ਨੀ
 ॥ ੩੩ ॥ ਪਨਿ ਆਰਿਉ ਚਰਨ ਕੀ ਜੈ ॥ ਜਾ ਚਰ ਪਤਿ ਸ
 ਬਰ ਤਰਨੀ ਜੈ ॥ ਸੁੰਤ੍ਰ ਸਬਰ ਕੋ ਬਹੁ ਹਿਉ ਚਰੀ ॥ ਨ ਮੁਤ੍ਰ
 ਕੇ ਸਕਲ ਬਿਚਰੀ ॥ ੩੩ ॥ ਅੰਬੁਜਨੀ ਸਬਰ ਦਿਭਾ
 ਜੈ ॥ ਜਾ ਚਰ ਪਤਿ ਸਬਰ ਤਰਨੀ ਜੈ ॥ ਸੁੰਤ੍ਰ ਸਬਰ ਬਹੁ ਹਿਉ
 ਪਠੇ ਨੀ ॥ ਨ ਮੁਤ੍ਰ ਪਕੇ ਸਕਲ ਪਤਿ ਚਰੀ ॥ ੩੩ ॥ ਏਧਰਾ ਬ
 ਹਿਨ ਆਰਿਉ ਚਰ ਕੇ ਜਾ ਚਰ ਪਛਪਛੇ ਪਰੀ ॥ ਸੁੰਤ੍ਰ ਉਚਰੁ ਠੇ
 ਗਕੇ ਨ ਮੁਤ੍ਰ ਲਾਖਿ ਲੇ ॥ ੩੩ ॥ ਏਧਰਾ ਬਹੁ
 ਜਨੀ ਸਬਰ ਦਿਉ ਚਰੀ ਜਾਨਿ ਕੈ ॥ ਜਾ ਚਰ ਪਤਿ ਪਰ ਕੋ ਤਿਧ
 ਛੇਰੀ ਕੈ ॥ ਸੁੰਤ੍ਰ ਸਬਰ ਕੋ ਤਕੇ ਅੰਤੁ ਉਚਰੀ ॥ ਏਧਰਾ ਸਕਲ
 ਤੁਪਕੇ ਨ ਮੁਤ੍ਰ ਲੇ ॥ ਬਿਚਰ ਕੈ ॥ ੩੪ ॥ ਜਲ ਨਿਧਨੀ ਸਬ
 ਰ ਦਿਉ ਚਰਨ ਕੀ ਜੀਐ ॥ ਜਾ ਚਰਕਹਿ ਨ ਇਕਪਰ ਬਹੁ ਹਿਉ
 ਜੀਐ ॥ ਸੁੰਤ੍ਰ ਸਬਰ ਕੋ ਤਕੇ ਅੰਤੁ ਉਚਰੀ ॥ ਏਧਰਾ ਸਕਲ ਤੁਪ
 ਕੇ ਨ ਮੁਤ੍ਰ ਪੀਨ ਬਿਚਰੀ ॥ ੩੪ ॥ ਏਧਰਾ ਜਾ ਮੇਧ ਜਨੀ
 ਸਬਰ ਦਿਉ ਚਰੀ ॥ ਜਾ ਚਰਕਹਿ ਨ ਇਕਪਰ ਠੇਨੀ ॥ ਸੁੰਤ੍ਰ ਸਬਰ

ਕੋਬਹਿਭਟਿਜੈ। ਨਾਮਤੁ ਠਗਜੀਜੀ ਅਲੀਜੈ ॥ ੩੪੨ ॥
 ਅੰਬੁਰੀਸਬਰਾਰਿਬਖੋਨੀ। ਜਾਚਗਹਿਨ। ਇਕਪਰਠ
 ਨੀ। ਸਤ੍ਰੁਸਬਰਕੋਬਹਿਭਟਿਜੈ। ਨਾਮਤੁ ਪਕੇਸਕਲਾਇ
 ਚੋਗੇ ॥ ੩੪੩ ॥ ਠਗੀਆਰਿਉਚਗਨਕੀਜੈ। ਜਾਚਗਹਿਨ।
 ਇਕਪਰਰੀਜੈ। ਸਤ੍ਰੁਸਬਰਕੋਬਹਿਭਟਿਜੈ। ਨਾਮਤੁ ਪਕੇ
 ਸਕਲਪਛੋਨੀ ॥ ੩੪੪ ॥ ਬਰਨੀਸਬਰਾਰਿਬਖੋਨੀ। ਜਾਚ
 ਕਹਿਨ। ਇਕਪਰਠਨੀ। ਸਤ੍ਰੁਸਬਰਕੋਬਹਿਭਟਿਜੈ। ਨਾਮਤੁ
 ਪਕੇਸਤੀਏਬਿਚਗੁ ॥ ੩੪੫ ॥ ਠਗੀਆਰਿਉਚਗਨਕੀ
 ਜੈ। ਜਾਚਗਹਿਨ। ਇਕਪਰਰੀਜੈ। ਸਤ੍ਰੁਸਬਰਕੋਬਹਿਭਟਿ
 ਖੋਨੀ। ਨਾਮਤੁ ਪਕੇਸਤੀਅਜੋਨੀ ॥ ੩੪੬ ॥ ਆਰੇਠਗਾਨ
 ਘਨੀਸਬਰਸੁਮੁਖਤੇਆਰਿਉਚਗੀਐ। ਜਾਚਗਹਿਨ। ਇ
 ਕਪਰਪੁਨਿਦੇਠਗੀਐ। ਸਤ੍ਰੁਸਬਰਕੁਤਕੇਅੰਤਬਖੀ
 ਐ ॥ ੩੪੭ ॥ ਸਗਹਿਨਸਬਰਸੁਮੁਖਤੇਆਰਿਬਖੀਐ।
 ਜਾਚਗਹਿਨ। ਇਕਪਰਪਛੋਠਨੀਐ। ਸਤ੍ਰੁਸਬਰਕੋਤਕੇ
 ਅੰਤਉਚਗੀਐ। ਰਿਸਕਲਤੁਪਕੇਨਾਮਪ੍ਰਬੀਨਬਿਚਗੀ
 ਐ ॥ ੩੪੮ ॥ ਠਗਿਨਮੁਖਤੇਸਬਰਉਚਗਨਕੀਜੀਐ। ਜਾਚ
 ਗਹਿਨ। ਇਕਪਰਬਹੁਰੀਜੀਐ। ਸਤ੍ਰੁਸਬਰਕੋਤਕੇਅੰਤ
 ਬਖੀਐ। ਰਿਸਕਲਤੁਪਕੇਨਾਮਚਤੁਗਚਿਤਜੀਐ।
 ੩੪੯ ॥ ਜਲਨੀਮੁਖਤੇਆਰਿਉਚਗਨਕੀਜੀਐ। ਜਾਚਗ
 ਹਿਨ। ਇਕਪਰਪਛੋਰੀਜੀਐ। ਸਤ੍ਰੁਸਬਰਕੋਤਕੇਅੰਤਉ
 ਚਗੀਐ। ਰਿਸਕਲਤੁਪਕੇਨਾਮਸਮਤ੍ਰਬਿਚਗੀਐ ॥ ੩੫੦ ॥

ਰਿਸਕਲਤੁਪਕੇਨਾਮਚਤੁਗਚਿਤਜੀਐ

ਅਰਿਤਗਨਿਸਬਰਉ ਚੰਗੀਨਿਕੋ। ਜਾਚਗਕਿਨਿ। ਇਕਪ
 ਰਬਉਰੰਗੀਨਿਕੋ। ਸੰਤਸਬਰਕੋਤਕੇਅੰਤਉਚੰਗੀਐ। ਸ
 ਕਲਤੁਪਕਕੇਨਮਸੁਮੰਤਬਿਚੰਗੀਐ॥ ੨੫੧॥ ਅਰਿਕਗਨਿ
 ਸਬਰਉਚੰਗੀਬਕਤੋ। ਜਾਚਗਕਿਨਿ। ਇਕਪਰਉਚੰਗੀ
 ਤੋਤੋ। ਸੰਤਸਬਰਕੋਤਕੇਅੰਤਬਖੀਐ। ਸਕਲਤੁਪਕ
 ਕੇਨਮਸਬੁਧਪਛਨਿਐ॥ ੨੫੨॥ ਫੋਨੀਸਬਰਦਿਉਚੰ
 ਨਕੀਜੀਐ। ਜਾਚਗਕਿਨਿ। ਇਕਪਰਬਉਰੰਗੀਐ। ਸੰਤ
 ਸਬਰਕੋਤਕੇਅੰਤਬਖੀਐ। ਸਕਲਤੁਪਕਕੇਨਮਪ੍ਰ
 ਥੀਨਪਛਨਿਐ॥ ੨੫੩॥ ਬਿਛੁਰਨਿਨਅਰਿਬਖੋਨੀਜਾ
 ਨਿਕੋ। ਜਾਚਗਕਿਨਿ। ਇਕਪਰਬਉਰੰਗੀਪ੍ਰਮਾਨਕੋ। ਸੰਤਸਬਰ
 ਤਕੇਅੰਤਬਖੀਐ। ਸਕਲਤੁਪਕਕੇਨਮਚੁਰਪਹਿ
 ਚਨੀਐ॥ ੨੫੪॥ ਰਤਾਜਲਮਸਸਨੀਅਰਿਕਹਿਜਾਚ
 ਗਪਤਿਕਹਿਅੰਤਾ। ਸੰਤਸਬਰਕਹਿਤੁਪਕਕੇਨਿਕਸਹਿਨਮ
 ਅਨੰਤਾ॥ ੨੫੫॥ ਬ੍ਰਿਤਅਗਨੀਪਰਅਰਿਕਹਿਜਾਚਗਨਬੁਧ
 ਚਗਾ। ਸੰਤਉਚੰਗੀਕਹਿਤੁਪਕਕੇਲੀਜੇਨਮਸੁਧਗ॥ ੨੫੬॥
 ੨੫੭॥ ਕ੍ਰਮਕੰਰਨੀਨਅਰਿਬਖੋਨੀ। ਜਾਚਗਕਿਨਿ। ਇਕਪ
 ਰਠੇਨੀ। ਸੰਤਸਬਰਕਹੁਬਉਰੰਗੀਐ। ਨਮਤੁਪਕਕੇ
 ਤਲਿਜੇ॥ ੨੫੮॥ ਕ੍ਰਮਅਗਨੀਅਰਿਬਖੋਨੀ। ਜਾਚਗਕਿਨਿ
 ਇਕਪਰਠੇਨੀ। ਸੰਤਸਬਰਕਹੁਬਉਰੰਗੀਨਮਤੁਪਕਕੇ
 ਸਕਲਬਿਚੰਗੇ॥ ੨੫੯॥ ਕਲੁਨਸਨਿਨਿਅਰਿਭਟਿਜੋ। ਜਾ
 ਚਗਕਿਨਿ। ਇਕਪਰਦਿਜੋ। ਸੰਤਸਬਰਤਿਤੰਅੰਤਉਚੰਗੀਐ

ਨਮਤੁ ਪਕਕੇ ਸਕਲ ਚਿਤਗੀਐ ॥ ੧੫੫ ॥ ਜਗੀਐ
 ਪਰਕੇ ਪ੍ਰਥਮ ਉਚਰਨ ਕੀਜੀਐ ॥ ਜਾ ਚਰਕ ਹਿਨ ਇਕ ਪਰਕ
 ਹੁੰਦੀ ਜੀਐ ॥ ਸੰਤੁ ਸਥਰਕੇ ਤਕੇ ਅਤ ਬਖਸੀਐ ॥ ਹਿ ਸਕਲ
 ਤੁਪਕਕੇ ਨਮ ਪ੍ਰਬੀਨ ਪਛਨੀਐ ॥ ੧੫੬ ॥ ਜਨੁ ਵਨਿ
 ਪਰਕੇ ਆਰਿਉ ਚਰਗੀ ॥ ਜਾ ਚਰਕ ਹਿਨ ਇਕ ਪਰਕੇ ਗੀ ॥ ਸੰਤੁ ਸਥ
 ਰਕੁ ਬਹੁ ਹਿਭਟਿ ਜੈ ॥ ਨਮਤੁ ਛਗੀ ਨ ਚਿਤ ਹਿਜੈ ॥ ੧੫੭ ॥
 ॥ ੧੫੮ ॥ ਭਗੀਬਖੀ ਪਰਕੇ ਆਰਿਬਖੀਐ ॥ ਜਾ ਚਰ
 ਕ ਹਿਨ ਇਕ ਪਰਕੁ ਹੁੰਦੀਐ ॥ ਸੰਤੁ ਸਥਰਕੇ ਤਕੇ ਅਤ ਉ
 ਚਰਗੀਐ ॥ ਹਿ ਸਕਲ ਤੁਪਕਕੇ ਨਮ ਪ੍ਰਬੀਨ ਚਿਤਗੀਐ ॥ ੧੫੯ ॥
 ॥ ੧੬੦ ॥ ਜਟਨਿ ਪਰਕੇ ਆਰਿਉ ਚਰਗੀਐ ॥ ਜਾ ਚਰਕ ਹਿਨ
 ਇਕ ਪਰਕੀਐ ॥ ਸੰਤੁ ਸਥਰਕੇ ਬਹੁ ਹਿਭ ਬਖੀ ॥ ਨਮਤੁ ਪ
 ਕਕੇ ਸਕਲ ਪ੍ਰਮੋਨੀ ॥ ੧੬੧ ॥ ਨਦੀਗਟਨਿ ਆਰਿਬਖੀਐ ॥ ਜਾ
 ਚਰਕ ਹਿ ਪਤਿ ਸਥਰ ਪ੍ਰਮੋਨੀ ॥ ਸੰਤੁ ਸਥਰਕੁ ਬਹੁ ਹਿਭ ਟਿ
 ਜੈ ॥ ਨਮਤੁ ਛਗੀ ਨਿਜੀ ਅਣਿਜੈ ॥ ੧੬੨ ॥ ਭੀਖਮ ਜਨਨਿ
 ਨ ਆਰਿਬਖੀਐ ॥ ਜਾ ਚਰਕ ਹਿ ਪਤਿ ਸਥਰ ਪ੍ਰਮੋਨੀ ॥ ਨਮਤੁ
 ਪਕਕੇ ਸਤਹੀ ਲਹੀਐ ॥ ਆਮੈ ਕਛੁ ਭੇਰਨ ਹਿ ਕਹੀਐ ॥ ੧੬੩ ॥
 ਨਦੀਸ਼ੀ ਸਨਨਿ ਆਰਿਉ ਚਰਗੀਐ ॥ ਜਾ ਚਰਕ ਹਿਨ ਇਕ ਪਰਕ
 ਗੀਐ ॥ ਸੰਤੁ ਸਥਰਕੇ ਬਹੁ ਹਿਭ ਬਖੀ ॥ ਨਮਤੁ ਪਕਕੇ ਸਕਲ
 ਪਛਨੀ ॥ ੧੬੪ ॥ ਨਦੀਗਟਨਿ ਆਰਿਬਖੀਐ ॥ ਜਾ ਚਰਕ ਹਿ ਪ
 ਤਿ ਸਥਰ ਪ੍ਰਮੋਨੀ ॥ ਸੰਤੁ ਸਥਰਕੁ ਹੁੰਦੀ ਮੁਖ ਭਖਾ ॥ ਨਮਤੁ ਛਗੀ
 ਚੀਨੁ ਚਿਤਗੁ ॥ ੧੬੫ ॥ ਨਰਿਨ ਇਕਨਿ ਆਰਿਬਖੀਐ ॥ ਜਾ

ਚਰਕਹਿ ਪਤਿ ਸਬਰ ਪ੍ਰਮਾਣੀ ਸੰਤੁ ਸਬਰ ਕਉ ਹੋਤਿ ਚਰੀ
 ॥ ਸੰਤੁ ਭੰਗ ਚੀਨੁ ਚਿਤ ਭੀਜੈ ॥ ੨੩ ॥ ਸਗੋ ਸ੍ਰ ਨਿਨ ਆ
 ਭਇਨੀ ਜਾ ਚਰਕਹਿ ਨ ਇਕ ਪਰ ਰਿਜੈ ॥ ਸੰਤੁ ਸਬਰ ਕੋ ਬਹੁ
 ਰਿਬ ਖੋਨੀ ॥ ਨ ਮੁਤ ਪਕੇ ਸਕਲ ਪਛੋਨੀ ॥ ੨੪ ॥ ਸਗੋ ਬਰ
 ਨਿਨ ਆ ਰਿਉ ਚਰੀ ਐ ॥ ਜਾ ਚਰਕਹਿ ਨ ਇਕ ਪਰ ਰਹੀ ਐ ॥ ਸੰ
 ਤੁ ਸਬਰ ਕੋ ਬਹੁ ਰਿਬ ਖੋਨੀ ॥ ਨ ਮੁਤ ਪਕੇ ਸਭ ਪਤਿ ਚੋਨੀ ॥ ੨
 ੫ ॥ ਸਗੋ ਸ੍ਰ ਨਿਨ ਆ ਰਿਉ ਚਰੀ ॥ ਜਾ ਚਰਕਹਿ ਪਤਿ ਪਰੈ ਤੋ
 ॥ ਸੰਤੁ ਸਬਰ ਕੋ ਬਹੁ ਰਿਬ ਖੋਨੀ ॥ ਨ ਮੁਤ ਪਕੇ ਸਭ ਜੀ ਅਜ
 ਨੀ ॥ ੨੬ ॥ ਸਗੋ ਨਿਪਨਿਨ ਬਕਤ ਤੇ ਪ੍ਰਥਮ ਕਉ
 ਚਗਾ ਜਾ ਚਰਕਹਿ ਸ੍ਰ ਕਹਿ ਤੁ ਪਕਨ ਮਜੀ ਅਧਮ ॥ ੨੭ ॥
 ॥ ੨੮ ॥ ਆ ਰਿਤੰਗ ਨਿਗਨਿ ਸਬਰ ਉ ਚਰੀ ਐ ॥ ਜਾ
 ਚਰਕਹਿ ਨ ਇਕ ਪਰ ਪੁਨਿ ਰੈ ਰਹੀ ਐ ॥ ਸੰਤੁ ਸਬਰ ਕੋ ਤਕੇ ਅੰਤ
 ਬਖਨੀ ਐ ॥ ਹੋ ਸਕਲ ਤੁ ਪਕੇ ਨ ਮਪ੍ਰਵੀਨ ਪਛੋਨੀ ਐ ॥ ੨੯ ॥
 ਨਦੀ ਨਿਪਨੀ ਮੁਖ ਤੋ ਆ ਰਿਬ ਖਨੀ ਐ ॥ ਜਾ ਚਰਕਹਿ ਨ ਇ
 ਕ ਪਰ ਬਹੁ ਪ੍ਰਮਾਣੀ ਐ ॥ ਸੰਤੁ ਸਬਰ ਕੋ ਤਕੇ ਅੰਤ ਉ ਚਰੀ ਐ
 ॥ ਹੋ ਸਕਲ ਤੁ ਪਕੇ ਨ ਮਚਤੁ ਗਚਿਤ ਧਾਰੀ ਐ ॥ ੩੦ ॥ ਚਰ
 ਣੀ ਆ ਰਿਜ ਮੁਨੀ ਸਬਰ ਉ ਚਰੀ ॥ ਜਾ ਚਰਕਹਿ ਨ ਇਕ ਪਰ
 ਰੋਗੀ ॥ ਸੰਤੁ ਸਬਰ ਕੋ ਬਹੁ ਰਿਭ ਟਿਜੈ ॥ ਨ ਮੁਤ ਭੰਗ ਚੀਨੁ ਚਿਤ
 ਟਿਜੈ ॥ ੩੧ ॥ ਕਹਿ ਸ੍ਰ ਨੀ ਆ ਰਿਉ ਚਰੀ ਐ ॥ ਜਾ ਚਰਕਹਿ
 ਨ ਇਕ ਪਰ ਰਹੀ ਐ ॥ ਸੰਤੁ ਸਬਰ ਕੋ ਬਹੁ ਰਿਬ ਖੋਨੀ ॥ ਸਤ ਸ੍ਰੀ ਨ
 ਮੁਤ ਪਕੇ ਜੋਨੀ ॥ ੩੨ ॥ ਕਿਸਨ ਬਲੰਤਿ ਨ ਆ ਰਿਭ ਟਿਜੈ

ਜਾਚਗਏਨਇਕਪਰਦਿਜੈਸੇਸੁੰਤੁਸਬਰੇਕੰਬਹੁਗਿਬਖੀ
 ਐਸਲਸੀਨਮਤੁਪਕਕੇਜਾਨੀਐ ॥ ਬਸੁਰੇਵਜਬ
 ਲਕੰਨੀਭਈਜਾਚਗਏਨਇਕਪਰਗਈਸਲਸੀਨਮ
 ਤੁਪਕਕੇਜਾਨੀਐ ॥ ਭੇਦਕਨਹਿਮਨੇ ॥ ੧੮੮ ॥ ਸੁੰਤੁਸ
 ਕਲਨਮਬਸੇਦਕੇਅਰਿਓਚਗਈਜਾਬੈਲਭਨੀਤਪ
 ਭੈਪਰਗਈਜਾਚਗਏਨਪਸਬਰਬਹੁਗਿਤਿਭਖੀਐ ॥
 ਓਚੀਤੁਪਕਕੇਨਮਤੁਗਹਿਤਗਈਐ ॥ ੧੮੯ ॥ ਸੁੰਤੁਸ
 ਅਮਬਲਭਨੀਦੇਖਏਨੀਜਾਚਗਏਨਇਕਪਰਗਈਸ
 ਤੁਸਬਰੇਕੰਬਹੁਗਿਬਖੀਜਾਸਲਸੀਨਮਤੁਪਕਕੇਜਾਨੁ
 ॥ ਮਸਲੀਧਰਬਲੀਭਿਭਨੇਨੁ ॥ ਜਾਚਗਏਨਪਤਿਸਬਰਪ
 ਮਸਲੀਸੁੰਤੁਸਬਰੇਕੰਬਹੁਗਿਤਿਭਖੀਜਾਨੀਨਮਤੁਪਕਕੇ
 ਜੈ ॥ ੧੯੦ ॥ ਬਪੁਰਧਰਬਲਭਪੁਮਨੀਜਾਚਗਏਨਪਤਿਸ
 ਬਰਭਿਭਨੀਸੁੰਤੁਸਬਰੇਕੰਬਹੁਗਿਤਿਭਖੀਐਸਲਜੀਅ
 ਨਮਤੁਪਕਕੇਧਰੀਐ ॥ ੧੯੧ ॥ ਬਸੀਧਰਧਰਨਿਨਿਪਰਦਿਜੈ
 ਜਾਚਗਏਨਪਤਿਸਬਰਭਟਿਜੈਸੁੰਤੁਸਬਰੇਕੰਬਹੁਗਿਬ
 ਖੰਨੀਸਲਸੀਨਮਤੁਪਕਪਤਿਭਨੀ ॥ ੧੯੨ ॥ ਬਿਸਇਸਬ
 ਲੰਭਰਿਪਰਦਿਜੈਜਾਚਗਏਨਪਤਿਸਬਰਭਟਿਜੈਸੁੰਤੁਸ
 ਬਰੇਕੰਬਹੁਗਿਬਖੰਨੀਸਲਸੀਨਮਤੁਪਕਕੇਜਾਨੀ ॥ ਬਿ
 ਸੁਇਸੇਸੁਣੀਅਰਿਭਟਿਜੈਜਾਚਗਏਨਪਤਿਪਰਪੁਨਿਦਿ
 ਜੈਸੁੰਤੁਸਬਰੇਕੰਬਹੁਗਿਬਖੰਨੀਸਲਸੀਨਮਤੁਪਕਕੇਜਾ
 ਨੁ ॥ ੧੯੩ ॥ ਜਦੁਨਇਕਨਇਕਬਖੰਨੀਜਾਚਗਏਨਪਤਿ

ਬਖ

ਸੁਕਲਤੁ ਪਕੇ ਨਾਮ ਤੁਰਾਖੀ ਜੀਐ

ਸਥਰਪ੍ਰਮੇਨੀ ਤਕੇ ਅਤੁ ਸੰਤੁ ਪਦਰੀਜੀ ਨਾਮ ਤੁਛੰਗੀ
 ਨੁਚਿਤਲੀਜੈ ॥ ਦੁਗਵਤੀ ਸਥਲਭਾ
 ਰਿਉਚਰੀਐ ॥ ਜਾ ਚਰਨ ਇਕ ਪਰ ਕੈ ਪੁਨਿ ਵੈਰੀਐ ॥ ਸੰਤੁ ਸ
 ਥਰੇ ਕੇ ਤਕੇ ਅਤੁ ਬਖੀਐ ॥ ਹਿਸਕਲਤੁ ਪਕੇ ਨਾਮ ਪ੍ਰਥੀ
 ਨਪਛਨੀਐ ॥ ਜਾ ਦੁਗਵਤੀ ਸਥਲਭਾ ਰਿਬਖੀਐ
 ॥ ਜਾ ਚਰਨ ਇਕ ਪਰ ਬਹੁ ਗ੍ਰਿਪ੍ਰਮੀਐ ॥ ਸੰਤੁ ਸਥਰੇ ਕੈ
 ਤਕੇ ਅਤੁ ਭਟਿਜੀਐ ॥ ਦੁਗਵਤੀ ਸਥਲਭਾ ਰਿਉਚਰਨ
 ਕੀਜੀਐ ॥ ਜਾ ਚਰਨ ਇਕ ਪਰ ਪਛੇਰੀਜੀਐ ॥ ਸੰਤੁ ਸਥ
 ਰੇ ਕੇ ਤਕੇ ਅਤੁ ਬਖੀਐ ॥ ਹਿਸਕਲਤੁ ਪਕੇ ਨਾਮ ਪ੍ਰਥੀ
 ਪਛਨੀਐ ॥ ॥ ਦੁਗਵਤੀ ਸਥਲਭਾ ਰਿਸਾ ਰਿਬਖੀ
 ਐ ॥ ਜਾ ਚਰਨ ਇਕ ਪਰ ਬਹੁ ਗ੍ਰਿਪ੍ਰਮੀਐ ॥ ਸੰਤੁ ਸਥ
 ਰੇ ਕੇ ਤਕੇ ਅਤੁ ਉਚਰੀਐ ॥ ਹਿਸਕਲਤੁ ਪਕੇ ਨਾਮ ਚਤੁਰ
 ਚਿਤਪਰੀਐ ॥ ॥ ਦੁਗਵਤੀ ਅਨੀਤ ਅਰਿਬਖੀ
 ਨੀ ॥ ਜਾ ਚਰਨ ਪਤਿ ਸਥਰਪ੍ਰਮੇਨੀ ॥ ਸੰਤੁ ਸਥਰੇ ਕੈ ਬਹੁ
 ਉਚਰੀਐ ॥ ਸਭਸੀਨਾਮ ਤੁ ਪਕੇ ਕੇ ਮੀਐ ॥ ॥ ਜਾ ਤੁਨਾ
 ਨੀਨ ਅਰਿਭਨੀਜੀਐ ॥ ਜਾ ਚਰਨ ਇਕ ਪਦਰੀਐ ॥ ਸ
 ਤੁ ਸਥਰੇ ਕੈ ਬਹੁ ਗ੍ਰਿਬਖੀਐ ॥ ਸਭਸੀਨਾਮ ਤੁ ਪਕੇ ਜੇਨੇ
 ॥ ਦੁਗਵਤੀ ਸਥਨਿਨ ਪਰ ਭਖਾ ॥ ਜਾ ਚਰਨ ਇਕ ਪ
 ਰ ਗ੍ਰਥਾ ॥ ॥ ਜਾ ਚਰਨ ਇਕ ਪਰ ਬਹੁ ਗ੍ਰਿਬਖੀਐ ॥ ਸੰਤੁ ਸਥਰੇ ਕੈ ਬਹੁ
 ਗ੍ਰਿਬਖੀਐ ॥ ਸਭਸੀਨਾਮ ਤੁ ਪਕੇ ਜੇਨੇ ॥ ॥ ਜਾ ਤੁਨਾ
 ਦੁਗਵਤੀ ਨ ਇਕ ਨਿਨ ਅਰਿਉਚਰੀਐ ॥ ਜਾ ਚਰਨ ਕੈ ਪੁਨਿ

ਨਾਇਕਪਰਭੀਐ॥ ਸੁੰਤ੍ਰਸਬਰਕੋਤਕੇਅੰਤਬਖਾਨੀਐ॥
 ਤੇਸਕਲਤੁਪਕਕੇਨਮਪ੍ਰਬੀਨਪਛਨੀਐ॥ ੩੨ ॥ ਚੰਦ੍ਰ
 ਭੂਖਿਕਧਨਨਿਅਰਿਬਖੋਨੀ॥ ਜਾਚਰਕਹਿਪਤਿਸਬਰਪ੍ਰ
 ਮਨੀ॥ ਸੁੰਤ੍ਰਸਬਰਕੋਬਹੁਗਿਭਟਿਜੈ॥ ਨਮਤੁਛੰਗਚੀਨੁਚਿ
 ਤਲਿਜੈ॥ ੩੩ ॥ ਭੂਗਿਕੋਤ੍ਰਨਿਨਅਰਿਉਚਰੀਐ॥ ਜਾਚਰਕ
 ਹਿਪਤਿਸਬਰਸੁਪਗੀਐ॥ ਸੁੰਤ੍ਰਸਬਰਕੋਅੰਤਬਖੋਨੀ॥ ਸਭ
 ਸ਼ੀਨਮਤੁਪਕਕੇਮਨੀ॥ ੩੪ ॥ ਭੂਗਵਤੋਸਗਨਿਅਰਿਬ
 ਖਨੁਗਾ॥ ਜਾਚਰਕਹਿਪਤਿਸਬਰਸੁਠਨਗਾ॥ ਸੁੰਤ੍ਰਸਬਰਕੋ
 ਬਹੁਗਿਉਚਰੀਐ॥ ਸਭਸ਼ੀਨਮਤੁਪਕਕੇਧਗੀਐ॥ ੩੫ ॥
 ਜਰੁਇਸਅਰਿਉਚਰਨਕੀਜੈ॥ ਜਾਚਰਕਹਿਨਾਇਕਪਰੀ
 ਜੈ॥ ਸੁੰਤ੍ਰਸਬਰਕੋਬਹੁਗਿਬਖੋਨੀ॥ ਸਭਸ਼ੀਨਮਤੁਪਕਪਹਿ
 ਚੋਨੀ॥ ੩੬ ॥ ਭੂਗਵਤੀਨਾਇਕਨਿਨਭਖੁਗਾ॥ ਜਾਚਰਕਹਿ
 ਪਤਿਪਰਕੁੰਭਖੁਗਾ॥ ਸੁੰਤ੍ਰਸਬਰਕੁੰਭਹੁਗਿਬਖਨੁਗਾ॥
 ਸਭਸ਼ੀਨਮਤੁਪਕਕੇਜਨਹੁ॥ ੩੭ ॥ ਜਗਤੋਸਗਨਿਨਅਰਿ
 ਭਟਿਜੈ॥ ਜਾਚਰਕਹਿਨਾਇਕਪਰਦਿਜੈ॥ ਸੁੰਤ੍ਰਸਬਰਕੋਬ
 ਹੁਗਿਬਖੋਨੀ॥ ਸਭਸ਼ੀਨਮਤੁਪਕਕੇਜਨਹੁ॥ ੩੮ ॥
 ਅਨਕੁੰਭਭਾਬਲਭਨਿਅਰਿਬਖਨੀਐ॥ ਜਾਚਰਕ
 ਹਿਨਾਇਕਪਰਬਹੁਗਿਪ੍ਰਮਨੀਐ॥ ਸੁੰਤ੍ਰਸਬਰਕੋਤਕੇਅੰਤੁਭ
 ਚਰੀਐ॥ ਤੇਸਕਲਤੁਪਕਕੇਨਮਸੁਮੰਤ੍ਰਬਿਚਰੀਐ॥ ੩੯ ॥
 ਤਲੀਭੁਤਨਿਨਅਰਿਬਖਨਿਨਕੀਜੀਐ॥ ਜਾਚਰਕਹਿਕੋ
 ਪੁਨਿਨਾਇਕਪਰੀਜੀਐ॥ ਸੁੰਤ੍ਰਸਬਰਕੋਤਕੇਅੰਤਬਖਾ

ਨਿਐਂ ਹੋਸਕਲਤੁਪਕਕੇਨਮਸੁਬੁਧਿਪ੍ਰਮਾਨੀਐ ॥ ੧੦ ॥
 ਬਲਿਅਨੁਜਨਿਨਅਰਿਬਖੇਨੀਜਾਚਰ
 ਕਹਿਪਤਿਸਬਰਪ੍ਰਮਾਨੀ ॥ ਸੰਤ੍ਰਸਬਰਕੁੰਥੁਹਿਤ
 ਟਿਜੈ ॥ ਨਮਤੁਫੰਗੀਨੁਚਿਤਿਜੈ ॥ ੧੧ ॥ ਬਲਿਭਈ
 ਅਨੀਅਰਿਬਖੇਨੀਜਾਚਰਕਹਿਪਤਿਸਬਰਪ੍ਰਮਾਨੀ
 ॥ ਸੰਤ੍ਰਸਬਰਕੇਬਹੁਰੋਕਯੋਯੋ ॥ ਸਭਸ੍ਰੀਨਮਤੁਪਕਕੇਲ
 ਯੋਯੋ ॥ ੧੨ ॥ ਰਭਿਭਟੇਅਭੁਤਨੀਭਯੁਜਾਚਰਕਹਿਨ
 ਇਕਪਰਭਯੁਸੰਤ੍ਰਸਬਰਕੇਬਹੁਰੋਕਯੋਯੋ ॥ ਸਭਸ੍ਰੀਨ
 ਮਤੁਪਕਲਹਿਲਿਜੈ ॥ ੧੩ ॥ ਬਲਿਭੰਤ੍ਰਭੁਤਨਿਨਅ
 ਰਿਉਚੰਗੀਜਾਚਰਕਹਿਨਇਕਪਰਭੰਗੀ ॥ ਸੰਤ੍ਰਸਬਰਕੇ
 ਬਹੁਰੋਕਯੋਯੋ ॥ ਸਭਸ੍ਰੀਨਮਤੁਪਕਕੇਜਨੈ ॥ ੧੪ ॥ ਜ
 ਪੁਲੇਬਧਨਅਨੁਜਨੀਅਰਿਬਖੇਨੀਐ ॥
 ਜਾਚਰਕਹਿਕੈਨਇਕਪਰਬਹੁਰੋਕਯੋਯੋ ॥ ਸੰਤ੍ਰਸਬ
 ਰਕੁੰਥੁਤਕੇਅੰਤਉਚੰਗੀਐ ॥ ਹੋਸਕਲਤੁਪਕਕੇਨਮਸ
 ਬੁਧਿਬਿਚਰੀਐ ॥ ੧੫ ॥ ਕਮਪਲਅਨੁਜਨੀਅਰਿ
 ਭਨੀਜੀਐ ॥ ਜਾਚਰਕਹਿਕੈਪੁਨਿਨਇਕਪਰਦੀਜੀਐ ॥
 ਸੰਤ੍ਰਸਬਰਕੁੰਥੁਤਕੇਅੰਤਉਚੰਗੀਐ ॥ ਹੋਸਕਲਤੁਪ
 ਕਕੇਨਮਸਬੁਧਿਬਿਚਰੀਐ ॥ ੧੬ ॥ ਹਲਅਭੁਪਅਨੁ
 ਜਨੀਅਰਿਬਖੇਨੀਐ ॥ ਜਾਚਰਕਹਿਨਇਕਪਰਬਹੁਰੋ
 ਪ੍ਰਮਾਨੀਐ ॥ ਅਗਿਪਰਤਕੇਅੰਤਸੁਕਥਿਕਹਿਦੀਜੀਐ ॥
 ਹੋਸਕਲਤੁਪਕਕੇਨਮਜਾਨਿਜੀਅਲੀਜੀਐ ॥ ੧੭ ॥ ਹਿਰ

ਰਗਿਕੈ॥ ਸੁੰਤ੍ਰ ਸਬਰ ਕੋ ਤਕੇ ਅੰਤ ਬਖਾਨੀ ਐ॥ ਓ ਸਕਲ
 ਤੁਪਕੇ ਨਾਮ ਪ੍ਰਬੀਨ ਪ੍ਰਮਾਣੀ ਐ॥ ੪੧॥ ਸਕਟ ਸੁਭਨ
 ਨਿਨ ਸਬਰ ਰਿਭਣੀ ਜੀ ਐ॥ ਜਾ ਚਰਕ ਹਿ ਪਛੇ ਨ ਇਕ ਪ੍ਰ
 ਰੀ ਜੀ ਐ॥ ਸੁੰਤ੍ਰ ਸਬਰ ਕੋ ਤਕੇ ਅੰਤ ਬਖਾਨੀ ਐ॥ ਓ ਸ
 ਕਲ ਤੁਪਕੇ ਨਾਮ ਸੁਗਿ ਅਨਪਛਾਨੀ ਐ॥ ੪੨॥ ਚੰ ਪੜ
 ਮੁਹ ਅਗਨਿਨ ਸਬਰ ਰਿਭਣੀ ਜੀ॥ ਜਾ ਚਰਕ ਹਿ ਨ ਇਕ ਪ੍ਰ
 ਰਿ ਜੀ॥ ਸੁੰਤ੍ਰ ਸਬਰ ਕੋ ਬਹੁ ਗਿ ਬਖਾਨੁ॥ ਸਭ ਸ੍ਰੀ ਨਾਮ ਤੁਪ
 ਕੇ ਜਾਨੁ॥ ੪੩॥ ਨਗ ਕੰਤ ਕਨਿਨ ਅਰਿ ਬਖਾਨੁ॥ ਜਾ
 ਚਰਕ ਹਿ ਪਤਿ ਸਬਰ ਪ੍ਰਮਾਣੁ॥ ਸੁੰਤ੍ਰ ਸਬਰ ਕੋ ਬਹੁ ਗਿ
 ਣਿ ਜੀ॥ ਸਕਲ ਤੁਪਕੇ ਨਾਮ ਕਹਿ ਜੀ॥ ੪੪॥ ਅਰਿ ਨਗ
 ਣਿਨ ਪਰਭਾਖਾ ਜਾ ਚਰਕ ਹਿ ਨ ਇਕ ਪ੍ਰਮਾਣੁ॥ ਸੁੰਤ੍ਰ ਸ
 ਬਰ ਕੋ ਬਹੁ ਗਿ ਬਖਾਨੁ॥ ਸਭ ਸ੍ਰੀ ਨਾਮ ਤੁਪਕੇ ਜਾਨੁ॥
 ੪੫॥ ਸੁੰਤ੍ਰ ਪਾਇਨਿਨ ਅਰਿ ਭਣਿ ਜੀ॥ ਜਾ ਚਰਕ ਹਿ ਨ ਇ
 ਕ ਪ੍ਰਰਿ ਜੀ॥ ਸੁੰਤ੍ਰ ਸਬਰ ਕੋ ਬਹੁ ਗਿ ਬਖਾਨੁ॥ ਸਭ ਸ੍ਰੀ ਨਾਮ
 ਤੁਪਕੇ ਖਹਿ ਚਾਨੁ॥ ੪੬॥ ਅਰਿ ਭਣਾ ਮੁਹ ਮਗਨਿਨ ਅ
 ਰਿ ਭੁਚਰਨ ਕੀ ਜੀ ਐ॥ ਜਾ ਚਰਕ ਹਿ ਕੋ ਪੁਨਿਨ ਇਕ ਪ੍ਰਰੀ
 ਜੀ ਐ॥ ਸੁੰਤ੍ਰ ਸਬਰ ਕੋ ਤਕੇ ਅੰਤ ਭਣੀ ਜੀ ਐ॥ ਓ ਸਕਲ ਤੁ
 ਪਕੇ ਨਾਮ ਚਤੁਰਲਹਿ ਲੀ ਜੀ ਐ॥ ੪੭॥ ਚੰ ਪੜ॥ ਮਧ
 ਸੁਰਨ ਨਿਨ ਅਰਿ ਭਣਿ ਜੀ॥ ਜਾ ਚਰਕ ਹਿ ਨ ਇਕ ਪ੍ਰਰਿ ਜੀ॥
 ਸੁੰਤ੍ਰ ਸਬਰ ਕੋ ਬਹੁ ਗਿ ਬਖਾਨੁ॥ ਸਭ ਸ੍ਰੀ ਨਾਮ ਤੁਪਕੇ ਜਾਨੁ॥
 ੪੮॥ ਅਰਿ ਭਣਾ ਮਧੁਰਨੀ ਮੁਖੇ ਅਰਿ ਭਣਿ ਜੀ ਐ॥ ਜਾ

ਚਰਕਹਿ ਕੈ ਪੁਨਿ ਸਬ ਦੇ ਰੂਪਿ ਜੀਐ ॥ ਸੁੰਤ੍ਰ ਸਬ ਦੇ ਤੇ ਕੇ ॥
 ਤਬ ਖਨੀਐ ॥ ਓ ਸਕਲ ਤੁਪ ਕੇ ਨਾਮ ਪ੍ਰਮਾਣੀਐ ॥
 ੨੨੫ ॥ ਅਪੁਨ ਸਨਨੀ ਮੁਖ ਤੇ ਅਰਿ ਥਖਨੀਐ ॥ ਜਾ ਚਰਕਹਿ
 ਕੈ ਪੁਨਿ ਸਬ ਦੇ ਸੁਪ੍ਰਮਾਣੀਐ ॥ ਸੁੰਤ੍ਰ ਸਬ ਦੇ ਤੇ ਕੇ ਅੰਤ
 ਉਚਰੀਐ ॥ ਓ ਸਕਲ ਤੁਪ ਕੇ ਨਾਮ ਚਤੁਰਚਿਤ ਪਰੀਐ ॥
 ੨੨੬ ॥ ਕਲਾ ਜਮਨ ਅਗਨਿ ਸਬ ਰਿਥ ਖਨੀਐ ॥
 ਜਾ ਚਰਕਹਿ ਕੈ ਪੁਨਿ ਨਿਥਿ ਪਰਠਨੀਐ ॥ ਸੁੰਤ੍ਰ ਸਬ ਦੇ ਤੇ
 ਕੇ ਅੰਤ ਉਚਰੀਐ ॥ ਓ ਸਕਲ ਤੁਪ ਕੇ ਨਾਮ ਸੁਮੰਤ੍ਰ ਚਿਤ
 ਰੀਐ ॥ ੨੨੭ ॥ ਨਰਕ ਅਸਨੀ ਮੁਖ ਤੇ ਅਰਿ ਭਟਿੰਜੀਐ ॥
 ਜਾ ਚਰਕਹਿ ਕੈ ਪੁਨਿ ਨਿਥਿ ਪਰਦਿੰਜੀਐ ॥ ਸੁੰਤ੍ਰ ਸਬ ਦੇ
 ਤੇ ਕੇ ਅੰਤ ਥਖਨੀਐ ॥ ਓ ਸਕਲ ਤੁਪ ਕੇ ਨਾਮ ਸਭੁ ਧਿਧ
 ਭਨੀਐ ॥ ੨੨੮ ॥ ਕੀਸਕੇ ਸਾਧੁ ਖਨੀ ਨਾਮ ਰਿਥ ਖਨੀਐ ॥
 ਜਾ ਚਰਕਹਿ ਕੈ ਪੁਨਿ ਨਿਥਿ ਪਰਠਨੀਐ ॥ ਸੁੰਤ੍ਰ ਸਬ ਦੇ
 ਤੇ ਕੇ ਅੰਤ ਉਚਰੀਐ ॥ ਓ ਸਕਲ ਤੁਪ ਕੇ ਨਾਮ ਸਭੁ ਧਿ
 ਥਿਰੀਐ ॥ ੨੨੯ ॥ ਬਸਦਿ ਦੇ ਸਨਨੀ ਅਰਿ ਭਟਿੰਜੀ
 ਐ ॥ ਜਾ ਚਰਕਹਿ ਕੈ ਪੁਨਿ ਨਿਥਿ ਪਰਦਿੰਜੀਐ ॥ ਸੁੰਤ੍ਰ ਸਬ
 ਦੇ ਤੇ ਕੇ ਅੰਤ ਥਖਨੀਐ ॥ ਓ ਸਕਲ ਤੁਪ ਕੇ ਨਾਮ ਸਭੁ
 ਪਿਪ੍ਰਮਾਣੀਐ ॥ ੨੩੦ ॥ ਅਨਕੰਦੁ ਦੇ ਸਨਨੀ ਅਰਿ ਉਚਰੀ
 ਐ ॥ ਜਾ ਚਰਕਹਿ ਕੈ ਪੁਨਿ ਨਿਥਿ ਪਰਠਨੀਐ ॥ ਸੁੰਤ੍ਰ ਸਬ
 ਦੇ ਤੇ ਕੇ ਅੰਤ ਥਖਨੀਐ ॥ ਓ ਸਕਲ ਤੁਪ ਕੇ ਨਾਮ ਸੁਮੰਤ੍ਰ
 ਪਛਨੀਐ ॥ ੨੩੧ ॥ ਸਨਨੀ ਅਰਿ ਸਬ ਦੇ ਤੇ

ਖੀਐ ਜਾ ਚਰਕ ਡਿਕੈ ਪੁਨਿ ਨ ਇਕ ਪਰ ਰਖੀਐ ॥ ਸੰਤੁ
 ਸਬ ਰੋਕੈ ਤਕੇ ਅੰਤ ਉਚਰੀਐ ॥ ਓ ਸਕਲ ਤੁਪਕੇ ਨ
 ਮਚਤੁ ਗਚਿਤ ਧਰੀਐ ॥ ੧੫੩ ॥ ਨਗ ਇਨ ਨੀ ਅਰਿ ਉਚ
 ਗਨ ਕੀ ਜੀਐ ॥ ਜਾ ਚਰਕ ਡਿਕੈ ਗਜ ਸਬ ਰੁਪੁ ਨਿਰੀ ਜੀਐ
 ॥ ਸੰਤੁ ਸਬ ਰੋਕੈ ਤਕੇ ਅੰਤ ਬਖਾਨੀਐ ॥ ਓ ਸਕਲ ਤੁ
 ਪਕੇ ਨ ਮਸ ਬੁਧਿ ਪ੍ਰਮਾਣੀਐ ॥ ੧੫੪ ॥ ਬਗਲ ਯਾ
 ਨਿਮਖ ਤੇ ਅਰਿ ਉਚਿ ਜੀਐ ॥ ਜਾ ਚਰਕ ਡਿਕੈ ਨ ਬਖੁ
 ਗਿ ਪਰਿ ਜੀਐ ॥ ਸੰਤੁ ਸਬ ਰੋਕੈ ਤਕੇ ਅੰਤ ਬਖਾਨੀਐ
 ॥ ਓ ਸਕਲ ਤੁਪਕੇ ਨ ਮਸ ਬੁਧਿ ਪ੍ਰਮਾਣੀਐ ॥ ੧੫੫ ॥
 ਨਗ ਅਲਖਾਨੀ ਅਰਿ ਉਚ ਗਨ ਕੀ ਜੀਐ ॥ ਜਾ ਚਰਕ
 ਡਿਪਤਿ ਸਬ ਰਬੁ ਗਿਤਿ ਹਰੀ ਜੀਐ ॥ ਸੰਤੁ ਸਬ ਰੋਕੈ
 ਤਕੇ ਅੰਤ ਬਖਾਨੀਐ ॥ ਓ ਸਕਲ ਤੁਪਕੇ ਨ ਮਪ੍ਰਬੀ
 ਨ ਪ੍ਰਮਾਣੀਐ ॥ ੧੫੬ ॥ ਨਗ ਕੰਤ ਨਿਨ ਅਰਿ ਉਚ ਗਨ
 ਕੀ ਜੀਐ ॥ ਜਾ ਚਰਕ ਡਿਕੈ ਪੁਨਿ ਨ ਇਕ ਪਰ ਰੀ ਜੀਐ ॥
 ਸੰਤੁ ਸਬ ਰੋਕੈ ਤਕੇ ਅੰਤ ਉਚਰੀਐ ॥ ਓ ਸਕਲ ਤੁਪ
 ਕੇ ਨ ਮਪ੍ਰਬੀ ਨ ਬਿਚਰੀਐ ॥ ੧੫੭ ॥ ਜਲ ਬਸਨ ਨੀ
 ਅਰਿ ਉਚ ਗਨ ਕੀ ਜੀਐ ॥ ਜਾ ਚਰਕ ਡਿਕੈ ਨ ਬਸ ਬਰ
 ਪੁਨਿ ਰੀ ਜੀਐ ॥ ਸੰਤੁ ਸਬ ਰਕੁ ਤਕੇ ਅੰਤ ਉਚਰੀਐ
 ॥ ਓ ਸਕਲ ਤੁਪਕੇ ਨ ਮਸੁ ਮੰਤ੍ਰ ਬਿਚਰੀਐ ॥ ੧੫੮ ॥
 ੧. ੫੯ ॥ ਜਲ ਕੇ ਤਨ ਨੀ ਅਰਿ ਬਖਾਨੀ ॥ ਜਾ ਚਰਕ ਡਿਪਤਿ
 ਸਬ ਰਪ੍ਰਮਾਣੀ ॥ ਸੰਤੁ ਸਬ ਰਕੁ ਬੁਧਿ ਗਿਤਿ ਜੈ ॥ ਸਤ

ਰਕੁੰਤਕੇ ਅੰਤ ਉਚੀ ਐਓ ਸਕਲਤੁ ਪਕਕੇ ਨਮੋ
 ਬੀਨ ਬਿਚਰੀ ਐ ੪੪੬ ਸਹਸੁਤੀ ਸਬਰ
 ਦਿਉ ਚੋਗੀ ਜਾ ਚਰਕਹਿ ਨ ਇਕ ਪਰ ਡੋਗੀ ਸੰਤੁ ਸਬਰ ਕ
 ਉਬਹੁ ਗਿਭ ਟਿਜੈ ਨਾਮੁ ਪਕਕੇ ਸਕਲ ਗਿਲਿਜੈ ੪੪੭
 ਗੰਗ ਭੋਟ ਨੀ ਆ ਦਿਉ ਚੋਗੀ ਜਾ ਚਰਕਹਿ ਨ ਇਕ ਪਰ ਡੋ
 ਸੰਤੁ ਸਬਰ ਕੁ ਉਬਹੁ ਗਿਭ ਟਿਜੈ ਨਾਮੁ ਪਕਕੇ ਸਕਲ
 ਕਹਿਜੈ ੪੪੮ ਅਗਨ ਬਗਨਿ ਨ ਆ ਰਿਬ ਖਨੁ ਗਾ ਜਾ ਚਰ
 ਕਹਿ ਨ ਇਕ ਪਰ ਠਨੁ ਗਾ ਸੰਤੁ ਸਬਰ ਕੋ ਉਬਹੁ ਗਿਭ ਚਰੁ
 ਨਾਮੁ ਪਕਕੇ ਸਕਲ ਬਿਚਰੁ ੪੪੯ ਅਗਨ ਬਗਨੀ
 ਆ ਰਿਬ ਖਨੀ ਜਾ ਚਰਕਹਿ ਨ ਇਕ ਪਰ ਠਨੀ ਸੰਤੁ ਸਬ
 ਰਕੁੰਤ ਉਬਹੁ ਗਿਭ ਚੋਗੀ ਸਕਲਤੁ ਪਕਕੇ ਨਾਮ ਬਿਚਰੀ
੪੫੦ ਆ ਰਿਬ ਖਨੀ ਅਗਨ ਅੰਬ ਨਿਨ ਆ ਰਿਉ ਚਰਨ ਕੀਜੀ
 ਐ ਜਾ ਚਰਕਹਿ ਕੈ ਨਥ ਸਬਰ ਕੋ ਰੀਜੀ ਐ ਸੰਤੁ ਸਬ
 ਰਕੁੰਤ ਕੇ ਅੰਤ ਬਖਾਨੀ ਐਓ ਸਕਲਤੁ ਪਕਕੇ ਨਾਮ
 ਸਬੁ ਪਿਪ੍ਰਮਾਨੀ ਐ ੪੫੧ ਚੰਪ੍ਰਣੀ ਅਗਨ ਚੰਗ ਨਿਨ
 ਦਿਉ ਚੋਗੀ ਜਾ ਚਰਕਹਿ ਨ ਇਕ ਪਰ ਡੋਗੀ ਸੰਤੁ ਸਬਰ ਕ
 ਉਬਹੁ ਗਿਭ ਟਿਜੈ ਸਕਲਤੁ ਪਕਕੇ ਨਾਮ ਕਹਿਜੈ ੪੫੨
 ਅਗਨ ਚੰਗ ਨਿਨ ਪਰ ਭੋਧੀ ਜਾ ਚਰਕਹਿ ਨ ਇਕ ਪਰ
 ਰੋਧੀ ਸੰਤੁ ਸਬਰ ਕੁ ਉਬਹੁ ਗਿਭ ਟਿਜੈ ਸਕਲਤੁ ਪਕਕੇ
 ਪਕਲ ਬਿਲਿਜੈ ੪੫੩ ਅਗਨ ਅੰਬ ਨਿਨ ਆ ਰਿਬ ਖ

ਨੁ॥ ਜਾ ਚਰਕਹਿ ਪਤਿ ਸਥਰਪ੍ਰਮਾਨੁ॥ ਸੁੰਤ੍ਰ ਸਥਰਕੁ
 ਬੁਧਿਉ ਚੰਗੀ ਨਾਮੁ ਤੁਪਕੇ ਸਕਲਾ ਬਿਚਾਰੇ॥ **੧੫੫**॥
 ਤੁਨਪਨੀ ਅਰਿਭਇ ਜੋ ਜਾ ਚਰਕਹਿ ਨ ਇਕ ਪਰ ਰਿਜੈ॥
 ਅਭਿਪਰਤ ਕੇ ਅੰਤ ਬਖੋਨੀ॥ ਨਾਮੁ ਤੁਪਕੇ ਸਭ ਜੀ ਅਜ
 ਨੈ॥ **੧੫੬**॥ ਅਰੁ ਜਲ ਨੀ ਅਰਿ ਬਖਾਨੁ॥ ਜਾ ਚਰਕਹਿ
 ਪਤਿ ਸਥਰਪ੍ਰਮਾਨੁ॥ ਸੁੰਤ੍ਰ ਸਥਰਕੇ ਬੁਧਿਉ ਚੰਗੀ ਨਾ
 ਮੁ ਤੁਪਕੇ ਸਕਲਾ ਬਿਚਾਰੇ॥ **੧੫੭**॥ ਅਰੁ ਨੀਗਿਨਿ ਨਾ
 ਰਿਉ ਚੰਗੀ ਜਾ ਚਰਕਹਿ ਨ ਇਕ ਪਰ ਰੰਗੀ॥ ਸੁੰਤ੍ਰ ਸਥਰਕੁ
 ਬੁਧਿ ਬਖਾਨੁ॥ ਸਭ ਸੀਨਾ ਮੁ ਤੁਪਕੇ ਜਾਨੁ॥ **੧੫੮**॥ ਸੰਤ
 ਤ੍ਵਨੀ ਪ੍ਰਥਮ ਪ੍ਰਕਸੀ॥ ਜਾ ਚਰਕਹਿ ਨ ਇਕ ਪਰ ਰੰਗੀ॥
 ਗਿਪਰਤ ਕੇ ਅੰਤ ਉਚੀ ਐ॥ ਸਕਲ ਤੁਪਕੇ ਨਾਮ ਕਿਚ
 ਭੀ ਐ॥ **੧੫੯**॥ ਸਤਿ ਪ੍ਰਵਰਤਿਨਾ ਅਰਿ ਬਖਾਨੁ॥ ਜਾ ਚ
 ਰਕਹਿ ਨ ਇਕ ਪਰ ਰੰਗੀ॥ ਸੁੰਤ੍ਰ ਸਥਰਕੁ ਬੁਧਿਉ ਚੰ
 ਗੀ॥ ਨਾਮੁ ਤੁਪਕੇ ਸਕਲਾ ਬਿਚਾਰੇ॥ **੧੬੦**॥ ਸਤ ਸਨਾਨਿ
 ਅਰਿ ਬਖੋਨੀ॥ ਜਾ ਚਰਕਹਿ ਪਤਿ ਸਥਰਪ੍ਰਮਾਨੁ॥ ਸੁੰਤ੍ਰ ਸਥ
 ਰਕੁ ਬੁਧਿਉ ਚੰਗੀ॥ ਨਾਮੁ ਤੁਪਕੇ ਸਕਲਾ ਬਿਚਾਰੇ॥
੧੬੧॥ ਸੰਤ ਤ੍ਵਨਨਿ ਅਰਿਉ ਚੰਗੀ ਜੀ
 ਐ॥ ਜਾ ਚਰਕਹਿ ਨਾਮੁ ਤੁਪਕੇ ਰੀਜੀ ਐ॥ ਗਿਪਰਕੇ
 ਤੇ ਪ੍ਰਤਿ ਅੰਤ ਬਖੀ ਐ॥ ਸਕਲ ਤੁਪਕੇ ਨਾਮੁ ਸੁੰ
 ਧ ਪਛਾਨੀ ਐ॥ **੧੬੨**॥ ਸੰਤ ਪ੍ਰਵਰਤਿਨ ਪ੍ਰਥਮ ਬਖਾ
 ਨੁ॥ ਜਾ ਚਰਕਹਿ ਪਤਿ ਸਥਰਪ੍ਰਮਾਨੁ॥ ਸੁੰਤ੍ਰ ਸਥਰਕੁ

Digitized by Panjab Digital Library | www.panjabdigilib.org

ਧੁਪਨਮਕੀਜੀ। ਜਾਚਕਹਿਨਇਕਧਰੀਜੀ। ਸੰਤੁਸਥ
 ਰੇਕਹੁਗਿਬਖਨਹੁ। ਸਕਲਤੁਪਕਕੇਨਮਪ੍ਰਮਾਣੁ॥੪੭॥
 ਅਭਿਯੋ। ਸਕਲਪਸਲੈਨਮਨਸਨਤਭਖੀਐ। ਜਾਚ
 ਕਹਿਕੈਨਬਖਹੁਗਿਪਰਭਖੀਐ। ਸੰਤੁਸਥਰਕਹੁਤਕੇਅ
 ਤਬਖਨੀਐ। ਹਿਸਕਲਤੁਪਕਕੇਨਮਸਚੁਪਧਭਨੀਐ॥
 ੪੮॥ ਗਵਨਨਿਸਬਰਦਿਬਖਨਿਕੀਜੀਐ। ਜਾਚਕ
 ਹਿਕੈਨਬਸਬਰਪੁਨਿਰੀਜੀਐ। ਸੰਤੁਸਥਰਕਹੁਤਕੇਅ
 ਤਬਖਨੀਐ। ਹਿਸਕਲਤੁਪਕਕੇਨਮਸੁਖੀਪਭਨੀਐ॥
 ੪੯॥ ਜੀ। ਸੀ। ਗਵਨਨਿਸਬਰਦਿਭਟਿਜੀ। ਜਾਚਕ
 ਹਿਪਤਿਸਬਰਕਹਿਜੀ। ਸੰਤੁਸਥਰਕਹੁਬਹੁਗਿਬਖਨਹੁ।
 ਸਕਲਤੁਪਕਕੇਨਮਪਭਨਹੁ॥੫੦॥ ਚੰਦ੍ਰਗਨਨਿਅ
 ਰਿਬਖਨਹੁ। ਜਾਚਕਹਿਪਤਿਸਬਰਪ੍ਰਮਾਣੁ। ਸੰਤੁਸਥ
 ਰਕਹੁਬਹੁਗਿਭਿਚਹੁ। ਨਮਤੁਪਕਕੇਸਕਲਾਭਿਚਹੁ।
 ੫੧॥ ਸਸਭਗਨਨਿਸਬਰਦਿਬਖਨੀ। ਜਾਚਕਹਿਪਤਿ
 ਸਬਰਪ੍ਰਮਾਣੀ। ਸੰਤੁਸਥਰਕਹੁਬਹੁਗਿਭਟਿਜੀ। ਨਮਤੁਪ
 ਕਕੇਸੁਭਲਾਹਿਭਿਜੀ॥੫੨॥ ਚੰਦ੍ਰਨਜਨਨਿਅਰਿਬਖ
 ਨਹੁ। ਜਾਚਕਹਿਪਤਿਸਬਰਸੁਭਨਹੁ। ਸੰਤੁਸਥਰਕਹੁਬ
 ਹੁਗਿਭੀਐ। ਨਮਤੁਪਕਕੇਸਕਲਾਭਿਚਹੀਐ॥੫੩॥
 ੫੪॥ ਸਸਅਨੁਜਨਨਿਅਰਿਭਿਚਹਨਕੀਜੀਐ। ਜਾ
 ਚਕਹਿਕੈਨਬਸਬਰੇਕੇਰੀਜੀਐ। ਸੰਤੁਸਥਰਕਹੁਤਕੇਅ
 ਤਬਖਨੀਐ। ਹਿਸਕਲਤੁਪਕਕੇਨਮਸਚੁਪ੍ਰਮਾਣੀਐ॥

Digitized by Panjab Digital Library | www.panjabdigilib.org

ਕੇ ਸਭਾਜੀ ਅਲਹੀਐ ॥੧੨੨॥ ਨਿਸਾਨ ਇਕ ਨਿਸਾਨਿ
 ਉਚਰੀਐ ॥ ਸੁਨ ਉਚਰਾਯ ਪਤਿ ਪਰਤੀਐ ॥ ਅਭਿਪਰਤ ਕੇ
 ਅੰਤ ਬਖਾਨਹਾ ॥ ਸਕਲ ਤੁਪਕੇ ਨਾਮ ਪ੍ਰਮਾਨੁ ॥੧੨੩॥ ਨਿਸਾ
 ਨਿਸਾਨੀ ਸਕਰ ਦਿਬ ਖੋਨੀ ॥ ਜਾ ਚਰਕ ਹਿਨ ਇਕ ਪਰਗਣੀ ॥
 ਤੁਸ ਬਕਲੁ ਬਹੁ ਉਚਰਹਾ ॥ ਸੁਕ ਬਿਤੁਪਕੇ ਨਾਮ ਬਿਚ
 ਹੁ ॥੧੨੪॥ ਨਿਸਾਨ ਨਿਸਾਨ ਸਕਰ ਦਿਉ ਚਰੀਐ ॥ ਸਤ ਚਰ
 ਅਭਿਅੰਤ ਰਿਪਰਧੀਐ ॥ ਸੰਤੁ ਸਕਰ ਕਲੁ ਅੰਤ ਬਖਾਨ
 ਸੁਕ ਬਿਤੁਪਕੇ ਨਾਮ ਪ੍ਰਮਾਨੁ ॥੧੨੫॥ ਨਿਸਾਨ ਨੀਸ ਬ
 ਰ ਰਿਕਤਿ ਜੋ ਜਾ ਚਰਕ ਹਿਨ ਅਭਿਪਰਤਿ ਭਟਿ ਜੋ ॥ ਸੰਤੁ ਸ
 ਬਕਲੁ ਬਹੁ ਉਚਰਹਾ ॥ ਨਾਮ ਤੁਪਕੇ ਸਭਾਜੀ ਅਜਨ
 ਹੁ ॥੧੨੬॥ ਗੈਨ ਨ ਇਕ ਨਿਸਾਨਿ ਸੁਕ ਹੀਐ ॥ ਜਾ ਚਰਕ ਹਿਪ
 ਤਿਪਰਦੈ ਹੀਐ ॥ ਤਕੇ ਅੰਤ ਸੰਤੁ ਪਰਥਾ ਖਹਾ ॥ ਨਾਮ ਤੁਪ
 ਕੇ ਸਭ ਲਾਭਿ ਖਹਾ ॥੧੨੭॥ ਨਿਸਾਨ ਨੀਪ੍ਰਥਮੈ ਪਰਥ
 ਖਹਾ ॥ ਸਤ ਚਰਕ ਹਿਨ ਇਕ ਪ੍ਰਤਿ ਖਹਾ ॥ ਸੰਤੁ ਸਕਰ ਕਲੁ
 ਬਹੁ ਉਚਰਹਾ ॥ ਸਕਲ ਤੁਪਕੇ ਨਾਮ ਪ੍ਰਮਾਨੁ
 ਵਰਤ ਕਲੁ ॥੧੨੮॥ ਅਰਿ ਨਿਸਾਨ ਚਰਨ ਨਿਕ
 ਪੁਭਾਥੀ ॥ ਸਤ ਚਰਕ ਹਿਨ ਇਕ ਪਰਗਣੀ ॥ ਸੰਤੁ ਸਕਰ ਕਲੁ ਬ
 ਹੁ ਉਚਰੈ ਜੋ ॥ ਸਕਲ ਤੁਪਕੇ ਨਾਮ ਕਹਿ ਜੋ ॥੧੨੯॥ ਗੈਨ
 ਮਾਸਕਰ ਦਿਗਟੈ ਜੋ ॥ ਸਤ ਚਰਕ ਹਿਪਤਿ ਸਕਰ ਕਹਿ ਜੋ
 ॥ ਸੰਤੁ ਸਕਰ ਕਲੁ ਅੰਤ ਬਖਾਨਹਾ ॥ ਸਕਲ ਤੁਪਕੇ ਨਾਮ ਪ੍ਰ
 ਮਾਨੁ ॥੧੩੦॥ ਗੈਨ ਜਨ ਨਿਪ੍ਰਥਮ ਉਚਰੀਐ ॥ ਸਤ ਚਰਕ ਹਿ

ਪਤਿਪਰਹਿਸਵੇਗੀ। ਤਕੇਅੰਤ ਸੰਤੁਪਰਕੀਐ। ਨਮੁ
 ਪਕਕੇਸਭਹੀਲੀਐ। ~~ਪਤਿਪਰਹਿਸਵੇਗੀ। ਤਕੇਅੰਤ ਸੰਤੁਪ~~
 ਨਮੁਤਰਕਹਿਪਤਿਪਰਹਿਸਵੇਗੀ। ਤਕੇਅੰਤ ਸੰਤੁਪ
 ਰਕੀਐ। ~~ਨਮੁਤਰਕਹਿਪਤਿਪਰਹਿਸਵੇਗੀ। ਤਕੇਅੰਤ ਸੰਤੁਪ~~
 ਸਰਵਨਨਨਿਅਰਿਭਟਿਜੈ। ਸਤਚਰਕਹਿਪਤਿਸਕ
 ਰਧਿਜੈ। ਸੰਤੁਸਬਰਤਪਛੇਕਹੀਐ। ਸਤਸ੍ਰੀਨਮ
 ਤੁਪਕਕੇਲੀਐ। ~~ਪਤਿਪਰਹਿਸਵੇਗੀ। ਤਕੇਅੰਤ ਸੰਤੁਪ~~
 ਉਰੇਗੀ। ਸਤਚਰਕਹਿਪਤਿਸਬਰਵਿਚੇਗੀ। ਤਕੇਅੰ
 ਤਸੰਤੁਪਰਤੁਖੀ। ਨਮੁਤੁਪਕਕੇਲੀਖਿਰੇਬੀ। ~~ਪਤਿਪਰਹਿਸਵੇਗੀ। ਤਕੇਅੰਤ ਸੰਤੁਪ~~
 ਗਜਾਗਿਰਵਨਨਅਰਿਬਖੇਨੀ। ਸਤਚਰਕਹਿਪਤਿ
 ਸਬਰਪ੍ਰਮੋਨੀ। ਤਕੇਅੰਤ ਸੰਤੁਪਰਕੇਗੀ। ਸਤਸ੍ਰੀਨਮ
 ਤੁਪਕਕੇਲੀਐ। ~~ਪਤਿਪਰਹਿਸਵੇਗੀ। ਤਕੇਅੰਤ ਸੰਤੁਪ~~
 ਸਤਚਰਕਹਿਨਇਕਪਰਗੀਐ। ਸੰਤੁਸਬਰਤਿ
 ਹੰਤਕਰਿਜੈ। ਨਮੁਤੁਪਕਕੇਸਭਲਹਿਲਿਜੈ। ~~ਪਤਿਪਰਹਿਸਵੇਗੀ। ਤਕੇਅੰਤ ਸੰਤੁਪ~~
 ਗਜਾਗਿਰਵਨਨਅਰਿਬਖੇਨੀ। ਜਾਚਰਕਹਿਨ
 ਇਕਪਰਗੇਗੀ। ਸੰਤੁਸਬਰਕੇਕੁੰਬੁਹਿਉਚੀਐ। ਨਮੁ
 ਤੁਪਕਕੇਸੁਕਥਿਬਿਚੀਐ। ~~ਪਤਿਪਰਹਿਸਵੇਗੀ। ਤਕੇਅੰਤ ਸੰਤੁਪ~~
 ਨਨਿਅਰਿਬਖੇਨੀ। ਜਾਚਰਕਹਿਪਤਿਸਬਰਪ੍ਰ
 ਮਨੁਗੀ। ਸੰਤੁਸਬਰਕੇਕੁੰਬੁਹਿਉਚੀਐ। ਸਤਸ੍ਰੀਨਮ
 ਤੁਪਕਕੇਲੀਖਿਰੇਬੀ। ~~ਪਤਿਪਰਹਿਸਵੇਗੀ। ਤਕੇਅੰਤ ਸੰਤੁਪ~~
 ਤਨਿਜੈ। ਜਾਚਰਕਹਿਨਇਕਪਰਗੀਐ। ਸੰਤੁਸਬਰਕੇਕੁੰਬੁ

ਭਉਖਿਖਾਨਾ ਸਭਸੀਨਾ ਮਤੁ ਪਕ ਕੇ ਜਨਾਨੁ ॥ ੫੦ ॥ ਸੁ
 ਰਗਵੰਨਾ ਅਰਿਪਕਰੀ ਐ ਜਾ ਚਰਕਹਿ ਨ ਇਕ ਪਰ
 ਗਹੀ ਐ ॥ ਸੁੰਤੁ ਸਬ ਕੇ ਕੇ ਬਹੁ ਚਿਉ ਚਰਾਨਾ ਮਤੁ ਪਕ ਕੇ ਸ
 ਭਜੀ ਅਧਰਾ ॥ ੫੧ ॥ ਭਾਨੁ ਜਾਗਿ ਵਨ ਨਿਪਰਭ ਐ ॥ ਸਤ
 ਚਰਕਹਿ ਪਤਿ ਪਰ ਪੁਨਿ ਗੋ ॥ ਸੁੰਤੁ ਸਬ ਕੇ ਕੇ ਬਹੁ ਚਿਉ ਭਖ
 ਨਾਨਾ ਮਤੁ ਪਕ ਕੇ ਸਕਲ ਪ੍ਰਮਾਨ ॥ ੫੨ ॥ ॥ ੫੩ ॥ ਭਿ
 ਨ ਪੁਜਾ ਅਗਿ ਵਨ ਨੇ ਕੇ ਅਰਿਉ ਚਰੀ ਐ ਜਾ ਚਰਕਹਿ ਕੇ
 ਨ ਬਸ ਬਰਦੈ ਰਹੀ ਐ ॥ ਸੁੰਤੁ ਸਬ ਕੇ ਕੇ ਤਕੇ ਅੰਤ ਬਖਸੀ
 ਐ ॥ ਹਿ ਸਕਲ ਤੁਪਕ ਕੇ ਨਾਮ ਪ੍ਰਚੀਨ ਪ੍ਰਮਾਨੀ ਐ ॥ ੫੪ ॥ ਭਿ
 ਨਾ ਜਾ ਅਗਿ ਵਨ ਨੀ ਸੁ ਅਰਿ ਬਖਸੀ ਐ ॥ ਜਾ ਚਰਕਹਿ ਕੇ
 ਨ ਬਸ ਬਰ ਪੁਨਿ ਠਨੀ ਐ ॥ ਸੁੰਤੁ ਸਬ ਕੇ ਕੇ ਤਕੇ ਅੰਤ ਉ
 ਚਰੀ ਐ ॥ ਹਿ ਸਕਲ ਤੁਪਕ ਕੇ ਨਾਮ ਸਬੁ ਪਿਥਿ ਚਰੀ ਐ ॥ ੫
 ੫ ॥ ॥ ੫੬ ॥ ਭਿਨੀ ਸਿ ਅਗਿ ਵਨ ਨਿ ਅਰਿਉ ਚਰੀ ਜਾ ਚਰ
 ਕਹਿ ਨ ਇਕ ਪਰ ਰੋਗੀ ॥ ਸੁੰਤੁ ਸਬ ਕੇ ਕੇ ਪੁਨਿ ਕਹਿ ਲੀਜੀ ॥ ਨ
 ਮਤੁ ਪਕ ਕੇ ਸਕਲ ਪਤਿ ਜੈ ॥ ੫੭ ॥ ਤਮ ਅਜਾ ਅਗਵਨ
 ਨ ਪਰਭ ਭੋਖੀ ਜਾ ਚਰਕਹਿ ਨ ਇਕ ਪਰ ਰੋਗੀ ॥ ਸੁੰਤੁ ਸਬ ਕੇ
 ਤਿਉ ਅੰਤ ਭਟਿ ਜੀ ॥ ਨਾ ਮਤੁ ਪਕ ਕੇ ਸਕਲ ਪਤਿ ਜੈ ॥ ੫੮
 ॥ ਚੰਦ੍ਰੇ ਨਨੀ ਅਰਿ ਬਖਸੀ ॥ ਜਾ ਚਰਕਹਿ ਨ ਇਕ ਪਰ ਰੋਗੀ ॥
 ਸੁੰਤੁ ਸਬ ਕੇ ਕੇ ਬਹੁ ਚਿਉ ਭਟਿ ਜੀ ॥ ਨਾ ਮਤੁ ਪਕ ਕੇ ਸਕਲ
 ਪਤਿ ਜੈ ॥ ੫੯ ॥ ਸਮਿਉ ਪਸਖੀ ਅਰਿ ਬਖਸੀ ॥ ਜਾ ਚਰ
 ਕਹਿ ਪਤਿ ਸਬ ਕੇ ਪ੍ਰਮਾਨ ॥ ਸੁੰਤੁ ਸਬ ਕੇ ਕੇ ਬਹੁ ਚਿਉ ਭਖ

ਸਭਸ੍ਰੀਨਮਤੁਪਕੇਜਨਨੁ ॥ ੫੩ ॥ ਨਿਸਸਭਗਨੀਅਰਿਖ
 ਥਨਹਾਜਾਚਗਕਹਿਪਤਿਸਥਰਪ੍ਰਮਨਹਾਸੰਤ੍ਰਸਥਰਕੋ
 ਬਹੁਭਿਭਟਿਜੈ ॥ ਨਮਤੁਪਕੇਸਕਲਪਤਿਜੈ ॥ ੫੪ ॥ ਸਿਸਿ
 ਭਗਨੀਸਥਰਰਿਖਥੋਨੀਜਾਚਗਕਹਿਪਤਿਸਥਰਪ੍ਰਮਨ
 ॥ ਸੰਤ੍ਰਸਥਰਕੋਬਹੁਭਿਭਟਿਜੈ ॥ ਨਮਤੁਪਕੇਸਕਲਾਥੇ
 ਚਗੁ ॥ ੫੫ ॥ ਨਿਸਸਭਗਸਥਰਰਿਭਟਿਜੈ ॥ ਜਾਚਗਕ
 ਹਿਪਤਿਸਥਰਕੋਜੈ ॥ ਸੰਤ੍ਰਸਥਰਕੋਬਹੁਭਿਭਟਿਜੈ
 ॥ ਸਭਸ੍ਰੀਨਮਤੁਪਕੇਜਨਨੁ ॥ ੫੬ ॥ ਗੈਨਗਦਕਹਿਭਗਥ
 ਥੋਨੀ ॥ ਜਾਚਗਕਹਿਪਤਿਸਥਰਪ੍ਰਮਨੀ ॥ ਸੰਤ੍ਰਸਥਰਕੋ
 ਤਭਟਿਜੈ ॥ ਨਮਤੁਪਕੇਸਕਲਪਤਿਜੈ ॥ ੫੭ ॥ ਗੈਨਗ
 ਗੈਨਗਦਨੀਕਹਿਭਗਸਥਰਥਥਨੀਐ ॥ ਜਾਚਗਕਹਿ
 ਕਹਿਨਾਥਸਥਰਕੋਠਨੀਐ ॥ ਸੰਤ੍ਰਸਥਰਕੋਤਕੇਅੰਤ
 ਨੀਜੀਐ ॥ ਿਸਕਲਤੁਪਕੇਨਮਰੋਤਹਰੀਜੀਐ ॥
 ੫੮ ॥ ਗੈਨਗਜਕਹਿਭਗਥਥਨਨਕੀਜੀਐ ॥ ਜਾਚਗਕਹਿ
 ਕਹਿਨਾਥਸਥਰਕੋਦੀਜੀਐ ॥ ਸੰਤ੍ਰਸਥਰਕੋਤਕੇਅੰਤ
 ਉਚਰੀਐ ॥ ਿਸਕਲਤੁਪਕੇਨਮਸਥੁਧਿਮਨਧੀਐ ॥
 ੫੯ ॥ ਚੰਪੜ ॥ ਗੈਨਗਦਕਹਿਭਗਥਥੋਨੀ ॥ ਜਾਚਗਕਹਿ
 ਪਤਿਸਥਰਪ੍ਰਮਨੀ ॥ ਸੰਤ੍ਰਸਥਰਕੋਤਕੇਅੰਤਭਟਿਜੈ ॥
 ਨਮਤੁਪਕਜਚੋਰੋਕਹਿਜੈ ॥ ੬੦ ॥ ਰਿਨਅਗਕਹਿਭਗ
 ਸਥਰਥਥੋਨੀ ॥ ਜਾਚਗਕਹਿਨਇਕਪਰਠੋਨੀ ॥ ਸੰਤ੍ਰਸ
 ਥਰਥਥਰਕੋਤਕੇਅੰਤਸੁਕਹੀਐ ॥ ਨਮਤੁਪਕਉਚਗੁ

ਜਾਂਚੀਐ ॥੪੧॥ ਜਾਂਚਕਹਿਭਗਸਬਰਬਖੋਨੀ॥
 ਜਾਂਚਕਹਿਨਇਕਪਰਠੋਨੀ॥ ਸੁੰਤਸਬਰਕੋਬਹੁਗਿਭਣਿਐ॥
 ॥ ਨਮਤੁਪਕਕੇਸਭਲਾਹਿਭਿਐ ॥੪੨॥ ਗੈਣਿਭਵਕਹਿਭਗ
 ਟਿਕਹੀਐ॥ ਜਾਂਚਕਹਿਨਇਕਪਰਦੀਐ॥ ਸੁੰਤਸਬਰਕੋਬ
 ਹੁਗਿਭਿਚਹੁ॥ ਸਕਲਤੁਪਕਕੇਨਮਥਿਚਹੁ॥ ॥੪੩॥ ਜਉ
 ਠਕਰਣਕਹਿਭਗਟਿਬਖੋਨੀ॥ ਜਾਂਚਕਹਿਨਇਕਪਰਠ
 ਨੀ॥ ਸੁੰਤਸਬਰਕੋਬਹੁਗਿਭਣਿਐ॥ ਨਮਤੁਪਕਕੇਸਭਲ
 ਹਿਣੀਐ ॥੪੪॥ ਕਿਸਣਧਰਣਕਹਿਭਗਣਕਹੀਐ॥ ਸਤਚਰ
 ਕਹਿਪਤਿਸਬਰਧੀਐ॥ ਸੁੰਤਸਬਰਕਹੁਬਹੁਗਿਬਖਨੁ
 ॥ ਨਮਤੁਪਕਕੇਸਭਮਨੁ॥ ॥੪੫॥ ਸਖੀਕਰਕਹਿਭਗਣਭ
 ਟਿਐ॥ ਸਤਚਰਕਹਿਪਰਨਥਧੀਐ॥ ਸੁੰਤਸਬਰਕੋਬਹੁ
 ਗਿਭਿਚਹੀਐ॥ ਨਮਤੁਪਕਕੇਸਕਲਸੁਧੀਐ ॥੪੬॥ ਮ੍ਰਿਗ
 ਬਧਨਕਹਿਭਗਟਿਬਖੋਨੀ॥ ਸਤਚਰਕਹਿਪਤਿਸਬਰਧੁਮ
 ਨੀ॥ ਸੁੰਤਸਬਰਤਿਠਮੰਤਉਚਹੁ॥ ਸਭਸੀਨਮਤੁਪਕਕਿ
 ਤਧਹੁ॥ ॥੪੭॥ ਹਿਣਗਣਕਹਿਭਗਟਿਉਚਹੁ॥ ਸਤਚ
 ਰਕਹਿਨਇਕਪਰਠਹੁ॥ ਸੁੰਤਸਬਰਕੋਬਹੁਗਿਭਣਿਐ॥
 ਨਮਤੁਪਕਕੇਸਕਲਲਾਹਿਐ ॥੪੮॥ ਮ੍ਰਿਗਬਾਹੀਭਗਭ
 ਟਿਐ॥ ਜਾਂਚਕਹਿਪਤਿਸਬਰਧੀਐ॥ ਸੁੰਤਸਬਰਕੋਬ
 ਹੁਗਿਬਖਨੁ॥ ਸਭਸੀਨਮਤੁਪਕਕੇਜਨੁ॥ ॥੪੯॥ ਮ੍ਰਿਗ
 ਪਤਿਣੀਕਹਿਭਗਟਿਭਣਿਐ॥ ਜਾਂਚਕਹਿਪਤਿਸਬਰਧ
 ਧੀਐ॥ ਸੁੰਤਸਬਰਕੋਬਹੁਗਿਬਖਨੁ॥ ਸਕਲਤੁਪਕਕੇਨਮ

ਪ੍ਰਮਾਨੁਗਾ ॥ ੫੨ ॥ ਅਪਸਰਪਤਿਕਹਿਭੁਗਟਿਭੁਟਿਜੈ ॥ ਸ
 ਤਚਕਹਿਪਤਿਸਬਰਧਰਿਜੈ ॥ ਸੁੰਤ੍ਰਸਬਰਕੈਬਹੁਰਿ
 ਬਖਸਨੁਗਾ ॥ ਸਕਲਤੁਪਕਕੇਨਮਪ੍ਰਮਾਨੁ ॥ ੫੩ ॥ ਮਿ
 ਮ੍ਰਿਗਨਥਭਗਣਟਿਭੁਖਾ ॥ ਗਿਪਨਥਚਰਪਤਿਰਖਾ ॥ ਗਿਪ
 ਸਬਰਬਹੁਰਿਬਖਨਾ ॥ ਸਭਨਮਤੁਪਕਪ੍ਰਮਾਨਾ ॥ ੫੪ ॥ ਯ
 ਧਰਾ ॥ ਨਰੀਰਵਸੁਤਭਗਟਿਭੁਟਿਜੈ ॥ ਜਾਚਕਹਿਪਤਿ
 ਸਬਰਧਰਿਜੈ ॥ ਸੁੰਤ੍ਰਸਬਰਤਿਭੁਤਬਖਨੁਗਾ ॥ ਸਭ
 ਸ੍ਰੀਨਮਤੁਪਕਕੇਨਮ ॥ ੫੫ ॥ ਸਮੁੰਤ੍ਰਜਕਹਿਭੁਗਟਿ
 ਭੁਟਿਜੈ ॥ ਜਾਚਕਹਿਪਤਿਸਬਰਧਰਿਜੈ ॥ ਸੁੰਤ੍ਰਸਬਰ
 ਤਿਭੁਤਬਖਨੁਗਾ ॥ ਸਭਸ੍ਰੀਨਮਤੁਪਕਕੇਨਮ ॥ ੫੬ ॥ ਨ
 ਰੀਰਵਸੁਤਭਗਟਿਭੁਟਿਜੈ ॥ ਜਾਚਕਹਿਪਤਿਪਰੈ
 ਭੁਗਟਿ ॥ ਸੁੰਤ੍ਰਸਬਰਕੈਬਹੁਰਿਬਖਨੁਗਾ ॥ ਸਕਲਤੁਪਕ
 ਨਮਅਨਮਾਨੁ ॥ ੫੭ ॥ ਸਮੁੰਤ੍ਰਭਗਣਨਿਅਰਿਭੁਟਿ
 ਜੈ ॥ ਜਾਚਕਹਿਪਤਿਸਬਰਧਰਿਜੈ ॥ ਸੁੰਤ੍ਰਸਬਰਤਿਭੁਤ
 ਤਬਖਨੁਗਾ ॥ ਸਭਸ੍ਰੀਨਮਤੁਪਕਕੇਨਮ ॥ ੫੮ ॥ ਮਿ
 ਜਭਗਣਨਿਅਰਿਭੁਟਿਜੈ ॥ ਜਾਚਕਹਿਪਤਿਪਰੈਭੁਗਟਿ
 ਗਿਪਪਰਤਕੇਅੰਤਬਖਨੁਗਾ ॥ ਸਕਲਤੁਪਕਕੇਨਮਅ
 ਨਮਨੁਗਾ ॥ ੫੯ ॥ ਨਰਿਸੁੰਤ੍ਰਭਗਟਿਅਰਿਪਰੈਜੈ ॥ ਜਾਚ
 ਕਹਿਪਤਿਸਬਰਧਰਿਜੈ ॥ ਸੁੰਤ੍ਰਸਬਰਕੈਬਹੁਰਿਬਖ
 ਨੁਗਾ ॥ ਸਭਸ੍ਰੀਨਮਤੁਪਕਕੇਨਮ ॥ ੬੦ ॥ ਨਰਿਨਾਇਕ
 ਭਿਭੁਗਣਨਿਭੁਟਿ ॥ ਸਤਚਕਹਿਨਾਇਕਪਰਗਈ ॥ ਸੁੰਤ੍ਰਸ

ਬਰਤਿੰਤ ਅੰਤ ਬਖਨੁ ॥ ਸਤ ਸ੍ਰੀ ਨਾਮੁ ਪਕ ਕੇ ॥
 ॥ ੫੨੨ ॥ ਸਤਿੰਗੁ ਗਣਨਿ ਆਰਿਭਟਿ ਜੈ ॥ ਸਤ ਚਗ
 ਰਿਪਤਿ ਸਬਰ ਪਸਿੰਜੈ ॥ ਸੰਤੁ ਸਬਰ ਤਿੰਤ ਅੰਤ ਬਖਨੁ ॥
 ॥ ਸਤ ਸ੍ਰੀ ਨਾਮੁ ਪਕ ਕੇ ॥ ੫੨੩ ॥ ਸਤ ਇੰਗੁ ਗਣ
 ਨੀਭਟਿ ਜੈ ॥ ਸਤ ਚਗ ਰਿਪਤਿ ਸਬਰ ਪਸਿੰਜੈ ॥ ਸੰਤੁ ਸਬ
 ਰ ਕੋ ਬਹੁ ਬਿਖਖਨੁ ॥ ਸਤ ਸ੍ਰੀ ਨਾਮੁ ਪਕ ਪਤਿ ਚਨੁ ॥
 ੫੨੪ ॥ ਸਤਿੰਗੁ ਗਣਨਿ ਸਿਸਟਿ ਕਰਿ ਭਗਟਿ ਨ ਪਦ ਆਰਿਥ
 ਖਨੀ ਐ ॥ ਜਾ ਚਗ ਰਿਪਤਿ ਪਰ ਬਹੁ ਬਿਖ ਮਨੀ ਐ ॥ ਸੰ
 ਤੁ ਸਬਰ ਕੁੰਤ ਕੇ ਅੰਤ ਭਨੀ ਜੀ ਐ ॥ ਸਿਕਲੁ ਤੁ ਪਕ
 ਕੇ ਨਾਮੁ ਸੁਕ ਬਿਲਖਿ ਭੀ ਜੀ ਐ ॥ ੫੨੫ ॥ ਸਤ ਚਗੁ ਗਣ
 ਨਿ ਮੁਖੇ ਆਰਿਥ ਖਨੀ ਐ ॥ ਜਾ ਚਗ ਰਿਪਤਿ ਪਰ ਬ
 ਹੁ ਬਿਖ ਮਨੀ ਐ ॥ ਸੰਤੁ ਸਬਰ ਕੋ ਤਕੇ ਅੰਤ ਭੀ ਐ ॥ ਸਿ
 ਕਲੁ ਤੁ ਪਕ ਕੇ ਨਾਮੁ ਸੁ ਬਿਖਿ ਚੀ ਐ ॥ ੫੨੬ ॥ ਸਤ ਚਗ
 ਭਗਟਿ ਆਰਿਥ ਖਨੀ ਜੀ ਐ ॥ ਸਤ ਚਗ ਰਿਪਤਿ
 ਪਰ ਅੰਤ ਭੀ ਜੀ ਐ ॥ ਸੰਤੁ ਸਬਰ ਕੁੰਤ ਕੇ ਅੰਤ ਸਬੁੰਧ
 ਕੁੰਤਿ ਸਿਕਲੁ ਤੁ ਪਕ ਕੇ ਨਾਮੁ ਅਨੇਕ ਪ੍ਰਬੀਨ ਲੁ ॥ ੫੨੭ ॥
 ਮਾਗਿ ਭਗਟਿ ਨ ਪਰ ਪ੍ਰਥਮ ਕੀ ਜੀ ਐ ॥ ਸਤ ਚਗ ਰਿ
 ਪਤਿ ਸਬਰ ਅੰਤ ਤਿੰਤ ਜੀ ਐ ॥ ਸੰਤੁ ਸਬਰ ਕੋ ਤਕੇ ਅੰ
 ਤ ਬਖਨੀ ਐ ॥ ਸਿਕਲੁ ਤੁ ਪਕ ਕੇ ਨਾਮੁ ਸੁੰਧ ਪ੍ਰਮਨੀ ਐ ॥
 ੫੨੮ ॥ ਸਤਿੰਗੁ ਗਣਨਿ ਆਰਿਭਟਿ ਜੈ ॥ ਸਤ ਚ
 ਗ ਰਿਪਤਿ ਸਬਰ ਪਸਿੰਜੈ ॥ ਸੰਤੁ ਸਬਰ ਤਿੰਤ ਅੰਤ ਬਖਨੀ ॥

ਸਕਲਤੁਪਕਕੇਨਮਪ੍ਰਮਾਣੀ॥੫੩॥ਤਿਮਹਨਸਕਰੁਗੁ
 ਲਨਿਭੋਧੀ॥ਸਤਚਰਕਹਿਨਾਇਕਪਰਗੋਧੀ॥ਸੁੰਤ੍ਰਸਥਰ
 ਕੋਬਹੁਗਿਬਖਨੁ॥ਸਕਲਤੁਪਕਕੇਨਮਪ੍ਰਮਾਣੀ॥੫੪॥
 ਤਿਮਹਨਸਕਰੁਗੁਲਨਿਬਖਨੀ॥ਸਤਚਰਕਹਿਨਾਇਕ
 ਪਰਗੋਧੀ॥ਸੁੰਤ੍ਰਸਥਰਕੁੰਬਹੁਗਿਭਟੀਜੈ॥ਨਮਤੁਪ੍ਰ
 ਕੇਸਭਲਹਿਲੀਜੈ॥੫੫॥ਤਿਮਹਉਚਰਚਰਗੁਲਬ
 ਖਨੁ॥ਸਤਚਰਕਹਿਪਤਿਸਥਰਪ੍ਰਮਾਣੀ॥ਸੁੰਤ੍ਰਸਥ
 ਰਤਿਭੰਤਭਟੀਜੈ॥ਨਮਤੁਪਕਕੇਸਭਲਹਿਲੀਜੈ॥
 ੫੬॥ਤਿਮਹਨਿਕੰਰਨਮ੍ਰਿਉਚਰੀਐ॥ਭਗਤਨਿਸਤ
 ਚਰਪੁਨਿਪਰਧਰੀਐ॥ਸੁੰਤ੍ਰਸਥਰਤਿਭੰਤਭਖਨੁ॥
 ਸਕਲਤੁਪਕਕੇਨਮਪ੍ਰਮਾਣੀ॥੫੭॥ਤਿਮਹਮੰਰਗ
 ਲਨੀਭਟੀਜੈ॥ਸਤਚਰਕਹਿਪਤਿਸਥਰਧਮਿਜੈ॥ਸੁੰਤ੍ਰ
 ਸਥਰਤਿਭੰਤਭਖਨੁ॥ਸਕਲਤੁਪਕਕੇਨਮਪ੍ਰ
 ਨਮਾਣੀ॥੫੮॥ਤਿਮਹਿਕੀਤਕਹਿਭਗਤਨਿਭੋਧੀ॥ਸ
 ਤਚਰਕਹਿਨਾਇਕਪਰਗੋਧੀ॥ਸੁੰਤ੍ਰਸਥਰਤਿਭੰਤਭ
 ਖਨੁ॥ਨਮਤੁਪਕਕੇਸਕਲਪ੍ਰਮਾਣੀ॥੫੯॥ਨਮ੍ਰਿਕੁੰ
 ਤਿਮਹਨਸਕਰੁਗੁਲਨਿਅਰਿਬਖਨੀਐ॥ਸਤਚਰ
 ਕਹਿਕਹਿਨਥਸਥਰਕੁੰਠਨੀਐ॥ਗਿਪਪਰਕੋਤਕੇਪੁਨਿ
 ਭੰਤਉਚਰੀਐ॥ਸਕਲਤੁਪਕਕੇਨਮਸੁਬੁਧਿਕਿਰ
 ਮੀਐ॥੬੦॥ਉਡਗਾਜਕਹਿਭਗਤਨਿਅਰਿਬਖਨੀਐ
 ॥ਸਤਚਰਕਹਿਕੇਨਥਸਥਰਕੁੰਠਨੀਐ॥ਸੁੰਤ੍ਰਸਥਰਕੁੰ

ਤਕੇ ਅੰਤ ਉਚੀ ਚੀਜ਼ੈ ਐਸੇ ਸਕਲ ਤੁਪਕੇ ਨਮਸੁ ਮੰਤ੍ਰਿ ਬਿ
 ਸੇ ਐਸੇ ~~ਚੀਜ਼ੈ~~ ਉਤਰ ਸਕਹਿ ਭਗਤਿ ਨੀਤਿ ਜੋ ਸ
 ਤ ਚਕਰਿ ਨ ਇਕ ਪਰ ਜਿਐ ਅਰਿ ਪਰ ਤਕੇ ਅੰਤ ਬਖਸਨਹੁ
 ਨਮਸੁ ਤੁਪਕੇ ਸਭਾ ਅਜਨਬਾ ੫੫੨ ਉਤਰ ਗਨ ਬਕਹਿ
 ਗਤਿ ਉਚੀ ਗਾਸਤ ਚਕਰਿ ਪਤਿ ਪਰ ਚੰਡੀ ਆਪਿ ਪਰ
 ਕੇ ਅੰਤ ਬਖਸਨਹੁ ਸਭਾ ਸੀਨ ਮਤੁਪਕੇ ਜਿਨਹੁ ੫੫੩ ਚੰਡ
 ਗਤਿ ਪਰ ਗਤਿ ਨੀਤਿ ਜੋ ਐਸੇ ਸਤ ਚਕਰਿ ਨ ਇਕ ਪਰ
 ਜੀ ਐਸੇ ਅਰਿ ਪਰ ਤਕੇ ਅੰਤ ਬਖਸਨਹੁ ਸਭਾ ਅਜਨਬਾ
 ਜੇਤਨਹੁ ੫੫੪ ਉਤਰ ਨਿਧਿ ਤਕਹਿ ਭਗਤਿ ਭਾਟ ਜੋ ਸਤ
 ਚਕਰਿ ਨ ਇਕ ਪਰ ਜੇ ਜੋ ਸਤ ਸਥਾ ਚਤੁਰ ਅੰਤ ਬਖਸੀ
 ਸਭਾ ਸੀਨ ਮਤੁਪਕੇ ਜੋ ਜੋ ੫੫੫ ਉਤਰ ਗੇ ਸਭ
 ਗਤਿ ਨ ਸਥਾ ਰਿਬਖੀ ਐਸੇ ਸਤ ਚਕਰਿ ਕਰਿ ਨ ਬਖਸ
 ਚਕੇ ਨੀ ਐਸੇ ਸਤ ਸਥਾ ਰਕੁ ਪਤਕ ਅੰਤ ਉਚੀ ਐਸੇ ਸਕ
 ਕਤੁਪਕੇ ਨਮਸੁ ਭਾਏ ਜੀ ਅਪਣੀ ੫੫੬ ਉਤਰ ਪਤਿ
 ਭਗਤਿ ਅਰਿ ਉਚੀ ਨਕੀ ਜੀ ਐਸੇ ਸਤ ਚਕਰਿ ਕਰਿ ਨ ਬ
 ਸਥਾ ਕੇ ਰੀਜੀ ਐਸੇ ਸਤ ਸਥਾ ਰਕੁ ਤਕੇ ਅੰਤ ਬਖਸੀ ਐ
 ਹੇ ਸਕਲ ਤੁਪਕੇ ਨਮਸੁ ਚੀਨ ਪ੍ਰਮਾਣੀ ਐ ੫੫੭
 ਉਤਰ ਬੁਧ ਦੀ ਬੁਧ ਬਖਸੀ ਸਤ ਚਕਰਿ ਨ ਇਕ ਪਰ ਕੇ
 ਸਤ ਸਥਾ ਰਕੁ ਪਤਿ ਭਾਟਿ ਜੋ ਨਮਤੁਪਕੇ ਸਭਾ ਅਰਿ
 ਭਿਜੋ ੫੫੮ ਤਰ ਪਤਿ ਕਰਿ ਭਗਤਿ ਨ ਭਾਏ ਸਤ ਚਕਰਿ
 ਨ ਇਕ ਪਰ ਭਾਏ ਸਤ ਸਥਾ ਰਕੁ ਪਤਿ ਉਚੀ ਗਾਸਤ ਸਭਾ

ਗ

ਨਾਮੁ ਪਕਕੇ ਗੁਰੂ ॥ ੧ ॥ ਤੇਰੇ ਸਰਕਹਿ ਭਗਤਿ ਉਚਰੀ ॥
 ਸਤ ਚਰਕਹਿ ਨ ਇਕ ਪਰ ਡੰਗੀ ॥ ਸੰਤੁ ਸਬ ਰਹਿ ਤੇ ਅੰਤ
 ਬਖਾਨੁ ॥ ਸਤ ਸ੍ਰੀ ਨਾਮੁ ਪਕਕੇ ਜਾਨੁ ॥ ੧ ॥ ਰੁਗਲ
 ਅਇਸ ਭਗਤਿ ਬਖੋਨੀ ॥ ਸਤ ਚਰਕਹਿ ਪਤਿ ਸਬ ਰਧੁ ਮ
 ਨੀ ॥ ਤੇਰੇ ਅੰਤ ਸੰਤੁ ਪਰਕੀਐ ॥ ਸਤ ਸ੍ਰੀ ਨਾਮੁ ਪਕਕੇ
 ਲਹੀਐ ॥ ੧ ॥ ੧ ॥ ੧ ॥ ਤੇਰੇ ਅੰਤ ਇਸ ਭਗਤਿ ਅ
 ਰਿਬਖੀਐ ॥ ਸਤ ਚਰਕਹਿ ਕਹਿ ਨ ਬਸ ਬਰਕੋਰੀਐ ॥
 ਸੰਤੁ ਸਬ ਰਹਿ ਤੇਰੇ ਅੰਤ ਰੀਜੀਐ ॥ ਹਿਸਕਲਤੁ ਪਕ
 ਕੇ ਨਾਮੁ ਸੁਧਿ ਲਹਿ ਲੀਜੀਐ ॥ ੧ ॥ ੧ ॥ ਉਡਗਿ ਕੇਤਿ ਸ
 ਭਗਤਿ ਅਰਿਭਟੀ ਜੀਐ ॥ ਸਤ ਚਰਕਹਿ ਕਹਿ ਨ ਬਖਾਨੁ
 ਗਿਪਰੀਜੀਐ ॥ ਸੰਤੁ ਸਬ ਰਹਿ ਤੇਰੇ ਅੰਤ ਉਚਰੀਐ ॥ ਹਿਸ
 ਕਲਤੁ ਪਕਕੇ ਨਾਮੁ ਸੁਧਿ ਚਿਰੀਐ ॥ ੧ ॥ ੧ ॥ ਉਡਗ
 ਨ ਬਖਾਨੁ ॥ ਭਗਤੀ ਪ੍ਰਥਮ ਪਰਭਖੀਐ ॥ ਸਤ ਚਰਕਹਿ
 ਹਿਨ ਬਖਾਨੁ ਗਿਪਰਖੀਐ ॥ ਸੰਤੁ ਸਬ ਰਹਿ ਤੇਰੇ ਅੰਤ
 ਬਖਾਨੀਐ ॥ ਹਿਸਕਲਤੁ ਪਕਕੇ ਨਾਮੁ ਸੁਧਿ ਪਹਿਚਾਨੀ
 ਐ ॥ ੧ ॥ ੧ ॥ ਉਡਗੇ ਸਭ ਭਗਤਿ ਸਬ ਰਹਿ ਉਚਰੀਐ ॥
 ਸਤ ਚਰਕਹਿ ਕਹਿ ਨ ਬਸ ਬਰਕੋਰੀਐ ॥ ਸੰਤੁ ਸਬ ਰਹਿ
 ਤੇਰੇ ਅੰਤ ਭਟੀਜੀਐ ॥ ਹਿਸਕਲਤੁ ਪਕਕੇ ਨਾਮੁ ਸੁਧਿ
 ਲਹਿ ਲੀਜੀਐ ॥ ੧ ॥ ੧ ॥ ਉਡਗੇ ਸਭ ਭਗਤਿ ਸਬ ਰਹਿ
 ਭਟੀਜੀਐ ॥ ਸਤ ਚਰਕਹਿ ਕਹਿ ਨ ਬਸ ਬਰਕੋਰੀਜੀਐ ॥
 ਸੰਤੁ ਸਬ ਰਹਿ ਤੇਰੇ ਅੰਤ ਉਚਰੀਐ ॥ ਹਿਸਕਲਤੁ ਪਕ

ਕਿਨਮਸਥਪਿਨੀਅਧੀਐ ॥੧੮॥ ਉਭਯੋਰ
 ਗਣਿਨੀਬਖੋਨੀ॥ ਸਤਚਰਕਹਿਨਾਇਕਪਰਠਨੀ॥ ਸੰਤੁਸ
 ਥਰਤਿਓਅੰਤਉਚਗੀਐ॥ ਸਭਸ੍ਰੀਨਮਤੁਪਕਜੀਅਧੀ
 ਐ॥੧੯॥ ਰਿਖਿਜਤਗਣਨੀਅਰਿਭਟਿਜੈ॥ ਸਤਚਰਕ
 ਹਿਪਤਿਸਥਰਧਰਿਜੈ॥ ਸੰਤੁਸਥਰਤਿਓਅੰਤਉਚਗੁ
 ਨਮਤੁਪਕੇਰਿਚਿਰਗੁ॥੨੦॥ ਸੁਨਿਭਗਣਨੀਅਰਿ
 ਭਟਿਜੈ॥ ਸਤਚਰਕਹਿਪਤਿਸਥਰਧਰਿਜੈ॥ ਸੰਤੁਸਥ
 ਰਤਿਓਅੰਤਬਖਨੁ॥ ਸਭਸ੍ਰੀਨਮਤੁਪਕਕੇਜਨੁ॥੨੧॥
 ਥਿਤਉਤਮਸਭਗਣਨਿਭਯੋ॥ ਸਤਚਰਕਹਿਨਾਇਕਪ
 ਰਥਯੋ॥ ਸੰਤੁਸਥਰਤਿਓਅੰਤਸੁਕਭੀਐ॥ ਸਕਲਤੁਪਕ
 ਕੇਨਮਨਲਭੀਐ॥੨੨॥ ਚਪਿਸਥਿਚਰਗਣਨੀਭਟਿ
 ਜੈ॥ ਸਤਚਰਕਹਿਪਤਿਸਥਰਧਰਿਜੈ॥ ਤਖੇਅੰਤਸੰਤੁਪ
 ਰਠਨੁ॥ ਸਭਸ੍ਰੀਨਮਤੁਪਕਕੇਜਨੁ॥੨੩॥ ਕਰਿਸਪਸ
 ਤਕਹਿਭਗਣਨਿਭਯੋ॥ ਸਤਚਰਕਹਿਨਾਇਕਪਰਠਯੋ
 ਐ॥ ਸੰਤੁਸਥਰਤਿਓਅੰਤਉਚਗੀਐ॥ ਨਮਤੁਪਕਕੇਸਭ
 ਜੀਅਧੀਐ॥੨੪॥ ਜਵਨਕਗਨਭਗਣਨੀਬਖਨੁ॥ ਸ
 ਤਚਰਕਹਿਪਤਿਸਥਰਧਰਮਨੁ॥ ਤਖੇਅੰਤਸੰਤੁਪਰਦੀ
 ਜੈ॥ ਨਮਤੁਪਕਕੇਸਭਲਹਿਲੀਜੈ॥੨੫॥ ਹਿਸਨਨਅੰਤ
 ਬਖਨਨਕੀਜੈ॥ ਸਤਚਰਕਹਿਪਤਿਸਥਰਧਰਿਜੈ॥ ਰਿਪਪ
 ਰਤਕੇਅੰਤਬਖਨੁ॥ ਨਮਤੁਪਕਕੇਸਭਅਨਮਨੁ
 ॥੨੬॥ ਸਿਅਮੁਸਤਿਨਨਅਰਿਭਟਿਜੈ॥ ਸਤਚਰਕਹਿ

ਤਿਸਬਰਧਰਿਜੈ॥ ਸੁੰਤ੍ਰ ਸਬਰ ਤਿਓਂ ਅੰਤ ਬਖਾਨਹੁ॥ ਸ
 ਰਸੀਨਾ ਮਤੁ ਪਕੇ ਮਨਹੁ॥ ੪॥ ਪ੍ਰਥਮ ਤਪਤੀ ਸਬ
 ਰਉ ਚਰੀਐ॥ ਸਤ ਚਰਕ ਹਿਨ ਇਕ ਪਰ ਧਰੀਐ॥ ਸੁੰਤ੍ਰ
 ਸਬਰ ਤਿਓਂ ਅੰਤ ਬਖਾਨਹੁ॥ ਸਰਸੀਨਾ ਮਤੁ ਪਕੇ ਜਾ
 ਨਹੁ॥ ੫॥ ਸੁਸ਼ਪਤ ਕਾ ਚਿਭ ਟਿਜੈ॥ ਸਤ ਚਰਕ
 ਹਿਨ ਇਕ ਪਰ ਦਿਜੈ॥ ਸੁੰਤ੍ਰ ਸਬਰ ਤਿਓਂ ਅੰਤ ਉਚਹੁ
 ॥ ਸਰਸੀਨਾ ਮਤੁ ਪਕੀ ਅਧਾਨੁ॥ ੬॥ ਸੁਸ਼ਪਤ ਅਤ
 ਮਜਾ ਚਿਭ ਟਿਜੈ॥ ਸਤ ਚਰਕ ਹਿਧਤਿ ਸਬਰ ਧਰਿਜੈ॥
 ॥ ਸੁੰਤ੍ਰ ਸਬਰ ਤਿਓਂ ਅੰਤ ਉਚਹੀ॥ ਨਾ ਮਤੁ ਪਕੇ ਸਕਲ
 ਥਿਰਹੀ॥ ੭॥ ਅਰਿ ਮਨ ਨੀ ਸਬਰ ਉਚਹੀ॥ ਜਤ ਚਰ
 ਕ ਹਿਧਤਿ ਪਰ ਦੈ ਡੇਹੀ॥ ਅਗਿ ਪਰ ਤਕੇ ਅੰਤ ਉਚਹੀਐ
 ॥ ਨਾ ਮਤੁ ਪਕੇ ਸਕਲ ਥਿਰਹੀਐ॥ ੮॥ ਅਭਿ ਮਨੀ
 ਪਰ ਦਿਭ ਟਿਜੈ॥ ਸਤ ਚਰਕ ਹਿਧਤਿ ਸਬਰ ਧਰਿਜੈ॥ ਅ
 ਗਿ ਪਰ ਤਕੇ ਅੰਤ ਬਖਾਨਹੁ॥ ਸਰਸੀਨਾ ਮਤੁ ਪਕੇ ਮਨ
 ਹੁ॥ ੯॥ ਪ੍ਰਥਮ ਸਮਝਣੀ ਸਬਰ ਉਚਹੀ॥ ਸਤ ਚਰਕ
 ਹਿਨ ਇਕ ਪਰ ਡੇਹੀ॥ ਸੁੰਤ੍ਰ ਸਬਰ ਕੋ ਚੁਹਿਕ ਹਿਜੈ॥ ਨਾ ਮ
 ਤੁ ਪਕੇ ਸਕਲ ਹਿਭ ਟਿਜੈ॥ ੧੦॥ ਗਰਬ ਟਿਅਰਿ ਉਚ
 ਹਣ ਕੀਜੈ॥ ਸਤ ਚਰਕ ਹਿਨ ਇਕ ਪਰ ਦੈ ਜੈ॥ ਅਗਿ ਪਰ
 ਤਕੇ ਅੰਤ ਉਚਹੁ॥ ਨਾ ਮਤੁ ਪਕੇ ਸਕਲ ਥਿਰਹੁ॥
 ੧੧॥ ਦੁਪਨਾ ਮੁਖ ਤੇ ਸਬਰ ਸੁਆਰਿ ਉਚ
 ਹੀਐ॥ ਸਤ ਚਰਕ ਹਿਕ ਹਿਨ ਬਸ ਬਦੈ ਡੇਹੀਐ॥ ਸੁੰਤ੍ਰ ਸ

ਕਰਤੁ ਕੇ ਅੰਤ ਬਖਾਨੀ ਐ ॥ ਸਕਲ ਤੁਪਕ ਕੇ ਨਾਮ
 ਬੁਧਿ ਪਰਿਗਤੀ ਐ ॥ ੫੫ ॥ ਅੰਤ ਬਖਾਨੀ ਐ ॥
 ਰੰਗ ॥ ਸਤ ਚਕਰ ਪਤਿ ਪਰਕੁ ਰੰਗ ॥ ਸਤੁ ਸਬ ਕੈ ਕੁ
 ਰਿਭਟਿ ਜੋ ॥ ਨਾਮ ਤੁਪਕ ਕੇ ਸਭ ਲਹਿ ਲਿਜੈ ॥ ੫੬ ॥ ਘੀਅ
 ਟਿਅ ਐ ॥ ਰੰਗ ਟਕੀ ਜੋ ॥ ਸਤ ਚਕਰ ਪਤਿ ਸਬ ਕੁ
 ਟੀ ਜੋ ॥ ਰਿਪੁ ਪਰਤ ਕੇ ਅੰਤ ਬਖਾਨੁ ॥ ਸਭ ਸ੍ਰੀ ਨਾਮ ਤੁਪਕ
 ਕੇ ਜਾਨੁ ॥ ੫੭ ॥ ਪਾਤਿਸਾਹੀ ॥ ਪਿਥਣੀ ਐ ॥ ਰਿਬਖਾਨ ਕੈ ਰਿਪੁ ਪਰ
 ਅੰਤ ਉਚਗਾ ॥ ਸਭ ਸ੍ਰੀ ਨਾਮ ਤੁਪਕ ਕੇ ਲੀਜੁ ਸੁਕ ਬਿਸੁਧ
 ਗਾ ॥ ੫੮ ॥ ਮੇਧ ਟਿਅ ਰਿਉ ਰੰਗ ਕੈ ਰਿਪੁ ਪਰਕੁ ਐ ॥ ਅੰਤ ॥
 ਸਭ ਸ੍ਰੀ ਨਾਮ ਤੁਪਕ ਕੇ ਨਿਕਸਤ ਚਲੈ ਅੰਤ ॥ ੫੯ ॥ ਸੇਮੁ
 ਖਾਨੀ ਸਬ ਰਿਕਟਿ ਐ ॥ ਰਿਪੁ ਪਰ ਅੰਤ ਬਖਾਨਾ ॥ ਸਕਲ ਤੁਪਕ
 ਕੇ ਨਾਮ ਏਲਹਿ ਲੀਜੈ ਬੁਧਿ ਵਨ ॥ ੬੦ ॥ ਐ ਰਿਮਨੀਖ ਨਾਮ
 ਬਕਹਿ ਰਿਪੁ ਪਰਕੁ ਰੰਗ ॥ ਨਾਮ ਤੁਪਕ ਕੇ ਰੰਤ ਪੈਲੀ
 ਜੁ ਸੁਕ ਬਿਸੁਧ ॥ ੬੧ ॥ ਬੁਧੀ ਐ ॥ ਰਿਬਖਾਨ ਕੇ ਅੰਤ
 ਸਬ ਰਾਗਿ ਰੇ ॥ ਨਾਮ ਤੁਪਕ ਕੇ ਰੰਤ ਪੈਲੀ ॥ ਚੰਦ੍ਰ ਚਤੁਰਿ
 ਤਲੇ ॥ ੬੨ ॥ ਰੰਗ ॥ ਭਨੀ ਐ ॥ ਰਿਬਖਾਨ ਕੀ ਜੋ ॥ ਰਿਪੁ
 ਰਤ ਕੇ ਅੰਤ ਭਨੀ ਜੋ ॥ ਸਭ ਸ੍ਰੀ ਨਾਮ ਤੁਪਕ ਕੇ ਜਾਨੁ ॥ ੬੩ ॥
 ॥ ੬੪ ॥ ਐ ॥ ਰਿਅਭਨੀ ਸਬ ਰਕਹਿ ਰਿਪੁ ਪਰ ਅੰਤ ਬਖਾਨਾ ॥ ਨਾਮ
 ਸਕਲ ਸ੍ਰੀ ਤੁਪਕ ਕੇ ਲੀਜੁ ਸੁਕ ਬਿਪਚਨ ॥ ੬੫ ॥
 ॥ ੬੬ ॥ ਐ ॥ ਸੇਭਨੀ ਸਬ ਰਉਚਾਨ ਕੀ ਜੋ ॥ ਐ ॥ ਸਤੁ ਸਬ
 ਕੇ ਤਕੇ ਅੰਤ ਭਨੀ ਜੋ ॥ ਸਕਲ ਤੁਪਕ ਕੇ ਨਾਮ ਚਤੁਰਜੀ ਐ

ਯਮੇ ਰਕੁ ਨਹਿ ਮਨੁ ॥

ਜੀਜੀਐ॥ ਓਘੇਭੀਤਭੇਰਨੈਕਨਹੀਮਾਜੀਐ॥ ੫੪੩॥
 ਪ੍ਰਭਧਨਿਮੁਖਤੇਸਬਰਾਰਿਬਖਨੀਐ॥ ਸੰਤ੍ਰਸਬਦੇਕ
 ਤਕੇਅੰਤਪ੍ਰਮਾਨੀਐ॥ ਤਤੇਉਤਰਤੁਪਕਕੇਨਮਭਾਜੀ
 ਜੀਐ॥ ਓਘੇਭੀਤਭੇਰਨੈਕਨਹੀਲੀਜੀਐ॥ ੫੪੪॥
 ਸੁਖਮਨਿਪਰਕੈਮੁਖਤੇਅਰਿਉਚੰਗੀਐ॥ ਸੰਤ੍ਰਸਬਰ
 ਕੇਤਕੇਅੰਤਤਿਭੀਐ॥ ਸਕਲਤੁਪਕਕੇਨਮਭਾਜੀ
 ਜੀਅਲੀਜੀਐ॥ ਓਘੇਭੀਤਭੇਰਨੈਕਨਹੀਕੀਜੀਐ॥
 ੫੪੫॥ ਚੰਪੜਾ॥ ਧਰਮਨਪਰਕੈਅਰਿਬਖਨਗਾਤਕੇ
 ਅੰਤਸੰਤ੍ਰਪਰਠਨਗਾ॥ ਸਕਲਤੁਪਕਕੇਨਮਲਹੀਜੀ॥
 ਘਾਮੈਭੇਰਨੈਕਨਹੀਕੀਜੀ॥ ੫੪੬॥ ਅਰਿਕੁੰਤੀਸਬ
 ਰਉਚੰਗੀ॥ ਤਕੇਅੰਤਸੰਤ੍ਰਪਰਭੰਗੀ॥ ਸਭਸ਼ੀਨਮਤੁਪਕ
 ਕੇਜਨਗਾ॥ ਘਾਕੇਬਿਖੇਭੇਰਨਹੀਮਾਨਗਾ॥ ੫੪੭॥ ਛ
 ਥਿਨੀਅਰਿਉਚੰਗਨਕੀਜੀ॥ ਗਿਪਰਅੰਤਤਵਨਕੇ
 ਰੀਜੀ॥ ਨਮਤੁਪਕਕੇਸਕਲਪਛਨਗਾ॥ ਘਾਕੇਬਿਖੇਭੇ
 ਰਨਹੀਮਾਨਗਾ॥ ੫੪੮॥ ਪ੍ਰਥਮਬਜਾਨੀਸਬਰਬਖਨਗ
 ॥ ਅਗਿਪਰਅੰਤਤਵਨਕੇਠਨਗਾ॥ ਸਭਸ਼ੀਨਮਤੁਪਕ
 ਕੇਲਹੀਐ॥ ਚਿਤਮੈਰੁਧੈਤੀਸੀਠਕਹੀਐ॥ ੫੪੯॥ ਆ
 ਰਿਭਾ॥ ਅਰਿਬਖਨੀਸਬਰਬਖਨਨਕੀਜੀਐ॥ ਤ
 ਕੇਪਛੈਸੰਤ੍ਰਸਬਰਕਹੰਦੀਜੀਐ॥ ਸਕਲਤੁਪਕਕੇਨ
 ਮਚਤੁਸੀਅਜਾਨੀਐ॥ ਓਚਹੀਐਜਵਨੈਠਵਹਸੁਤ
 ਠਬਖਨੀਐ॥ ੫੫੦॥ ਅਰਿਤੁੰਗੀਮੁਖਤੇਸਬਰਬਖ

ਨੀਐ॥ ਅਭਿਪਰਕੇ ਅੰਤ ਸੁਬਤੁ ਗਿਪ੍ਰਮਾਨੀਐ॥ ਸਕਲਤੁ
 ਪਕਕੇ ਨਮਸੁ ਪਕਕੇ ਲਿਖੀ ਜੀਐ॥ ਓਯਕੇ ਭੀਤ ਭੇਰੈ ਨੈਕ
 ਨਹਿ ਕੀਜੀਐ . . . ਓਯਨੀ ਸਬਰਹਿ ਮੁਖਤੋ ਅਰਿਉਚ
 ਗੀਐ॥ ਤਕੇ ਅੰਤ ਅੰਤ ਕਪਦੇ ਕੰਡੀਐ॥ ਸਕਲਤੁ ਪਕਕੇ
 ਨਮਸੁ ਪਕਕੀ ਪਕਕੀ ਧੀ॥ ਓਰੀਯੇ ਜਤੁ ਮਚੇ ਸੁਤ ਧਿ
 ਖਨੀਯੋ . . . ਸੈਈ ਪਵਨੀ ਸਬਰਹਿ ਉਚੇ॥
 ਅਭਿਪਰ ਅੰਤ ਤਵਨ ਕੇ ਭੰਗ॥ ਸਕਲਤੁ ਪਕਕੇ ਨਮਪਕਾਨ
 ਤਾਯਾ ਮੈਭੇਰੈ ਨੈਕ ਮਨੁ . . . ਅਰਿ ਅਭਿਥਨੀ ਸਬ
 ਰਥ ਖਨੁ॥ ਅਭਿਪਰ ਅੰਤ ਤਵਨ ਕੇ ਰਨੁ॥ ਸਕਲਤੁ ਪ
 ਕਕੇ ਨਮਪਕਨੀ॥ ਪਮੈਭੇਰੈ ਨੈਕ ਨਹਿ ਜਾਨੇ . . . ਅਰਿ
 ਤੁਰੰਗੀ ਸਬਰਥ ਖਨੁ॥ ਅਭਿਪਰ ਤਕੇ ਅੰਤ ਪ੍ਰਮਾਨੁ॥
 ਸਭ ਸ੍ਰੀ ਨਮਤੁ ਪਕਕੇ ਲਹਿਐ . . . ਅਰਿ ਧੋਗੀ ਸ
 ਬਰਥ ਨੀਐ॥ ਅਭਿਪਰ ਅੰਤ ਤਵਨ ਕੇ ਰੀਜੋ॥ ਸਭੇਤੁ ਪਕ
 ਕੇ ਨਮਾਥਿ ਚੰਗੇ॥ ਜਤੁ ਚੰਡੀ ਤਿਤਹਿ ਉਚੇ॥ . . . ਅਰਿ
 ਹਸਤਨੀ ਸਬਰਉਚੇ॥ ਅਭਿਪਰ ਅੰਤ ਤਵਨ ਕੇ ਭੰਗੇ॥ ਸ
 ਭੇਤੁ ਪਕਕੇ ਨਮਲਹਿ ਜੋ॥ ਜਤੁ ਚੰਡੀ ਤਿਤਹਿ ਉਚਿਐ . . .
 . . . ਅਰਿ ਰਤਨੀ ਸਬਰਉਚਗਨ ਕੀਜੀਐ॥ ਸੰਤੁ
 ਸਬਰਕੇ ਅੰਤ ਤਵਨ ਕੇ ਰੀਜੀਐ॥ ਸਕਲਤੁ ਪਕਕੇ ਨਮ
 ਸਭੁ ਪਿਪਛੀਐ॥ ਓਯਕੇ ਭੀਤ ਭੇਰੈ ਨੈਕ ਨਹਿ ਮਨੀਐ
 . . . ਅਰਿ ਦੁਰਨੀ ਸਬਰਥ ਖਨੁ॥ ਤਕੇ ਅੰ
 ਤ ਸੰਤੁ ਪਰਨੁ॥ ਨਮਤੁ ਪਕਕੇ ਸਕਲ ਲਹਿਐ॥ ਯਕੇ ਥਿ

ਜਪਿਤੁ ਚੰਡੀ ਤਿਕੀਐ॥

ਬੈਠੇ ਰਨਹੀ ਕਿਜੈ . ਰਖਾਪਨੀ ਆਰਿ ਉਚਰਨ ਕੀ
 ਜੈ ॥ ਅਗਿ ਪਰ ਅੰਤ ਤਵ ਨ ਕੇਰੀ ਜੈ ॥ ਸਭ ਸ੍ਰੀ ਨ ਮਤੁ ਪਕ
 ਕੇਲਹੀ ਐ ॥ ਜਗ ਚ ਹੋਤ ਹੋਤ ਤੇ ਕਹੀ ਐ . . . ਅਰਿ ਪ
 ਰ ਮਿਨੀ ਸਬ ਰਬ ਖਨਹੁ ॥ ਅਗਿ ਪਰ ਅੰਤ ਤਵ ਨ ਕੇਰਨ
 ਹੁ ॥ ਨ ਮਤੁ ਪਕ ਕੇ ਸਕਲ ਲਹੀ ਜੈ ॥ ਆ ਮੈ ਭੇਰ ਨ ਕਰ
 ਕੀ ਜੈ . . . ਪ੍ਰਥਮ ਬਾਹਣੀ ਮੁਖ ਤੋ ਸਬ ਰ
 ਬ ਖਨੀ ਐ ॥ ਸੰਤੁ ਮਬ ਰੇ ਕੋ ਅੰਤ ਤਵ ਨ ਕੇਰਨੀ ਐ ॥ ਸ
 ਕਲ ਤੁ ਪਕ ਕੇ ਨ ਮੁਸਕ ਬਿਲਹਿ ਲੀਜੀ ਐ ॥ ਓ ਆ ਕੇ ਭੀ
 ਤ ਭੇਰ ਨੈ ਕਨਹੀ ਕੀਜੀ ਐ . . . ਅਰਿ ਬ
 ਯ ਲਈ ਸਬ ਰਬ ਖਨਹੁ ॥ ਅਗਿ ਪਰ ਅੰਤ ਤਵ ਨ ਕੇ
 ਰਨਹੁ ॥ ਸਭ ਸ੍ਰੀ ਨ ਮਤੁ ਪਕ ਕੇ ਜਾਨਹੁ ॥ ਆ ਮੈ ਭੇਰ ਨੈ ਕ
 ਹੀ ਮਨਹੁ . . . ਇਕ ਟੀ ਆਰਿ ਉਚਰਨ ਕੀ ਜੈ ॥ ਅ
 ਗਿ ਪਰ ਅੰਤ ਤਵ ਨ ਕੇਰੀ ਜੈ ॥ ਸਭ ਸ੍ਰੀ ਨ ਮਤੁ ਪਕ ਕੇ ਹੋਵੈ
 ॥ ਜੇ ਕੋ ਸਕਲ ਮੁਸਕ ਬਿਕਲ ਜੇਵੈ . . . ਪ੍ਰਥਮ ਭੁੰਬ
 ਟੀ ਸਬ ਰਬ ਖਨਹੁ ॥ ਅਗਿ ਪਰ ਅੰਤ ਤਵ ਨ ਕੇਰਨਹੁ
 ॥ ਸਕਲ ਤੁ ਪਕ ਕੇ ਨ ਮੁਲਹੀ ਜੈ ॥ ਨਿਤ ਪ੍ਰਤ ਮੁਖ ਤੋ ਪ
 ਰ ਕਹੀ ਜੈ . . . ਕੁੰਜ ਟੀ ਸਬ ਰਾਉ ਉ
 ਚਰਨ ਕੀ ਜੀ ਐ ॥ ਅਗਿ ਪਰ ਤਕੇ ਅੰਤ ਬਹੁ ਹਿਕ ਬਿ
 ਦੀ ਜੀ ਐ ॥ ਸਕਲ ਤੁ ਪਕ ਕੇ ਨ ਮੁਸਕੁ ਪਜੀ ਯਜਨੀ
 ਐ ॥ ਯੁ ਕੇ ਭੀ ਤ ਭੇਰ ਨੈ ਕਨਹੀ ਮਨੀ ਐ . . . ਕਹਿ
 ਨੀ ਸਬ ਰਸੁ ਮੁਖ ਤੋ ਅਰਿ ਬਖਨੀ ॥ ਸੰਤੁ ਮਬ ਰੇ ਕੋ

ॐ

ਵਰਿਬਖਨਹੁ॥ ਅਗਿਪਰਅੰਤਤਵਨਕੇਰਨਹੁ॥ ਸਭਸ੍ਰੀ
 ਨਾਮੁਤੁਪਕਕੇਲਹੀਐ॥ ਜਿਹਠਚੋਤਹੀਤੇਕਹੀਐ॥
 ਮਤੰਗਨੀਪਰਦਿਉਇਜੈ॥ ਅਗਿਪਰਅੰਤਤਵਨ
 ਕੇਰਿਜੈ॥ ਸਭਸ੍ਰੀਨਾਮੁਤੁਪਕਕੇਰੋਵੈ॥ ਜਾਕੇਸਕਲਸੁਕਥਿ
 ਮਿਲਿਜੈਵੈ॥ ਅਰਿਗਇਰਨਸਬਰਬਖਨਹੁ॥
 ਗਿਪਰਅੰਤਤਵਨਕੇਰਨਹੁ॥ ਸਭਸ੍ਰੀਨਾਮੁਤੁਪਕਕੇਲਹੀ
 ਐ॥ ਰੁਮਅਗਿਅਦਿਉਚਰਨਕੀਜੈ॥ ਅਗਿਪਰਅੰ
 ਤਤਵਨਕੇਰੀਜੈ॥ ਨਾਮੁਤੁਪਕਕੇਸਕਲਪਛੋਨਾ॥ ਘਾਮੈਭੇ
 ਵਨਕਛੁਜੀਯਜੋਨੇ॥ ਬਿਗਛੰਤਕਣੀਅਦਿਉਚ
 ਗੈ॥ ਅਗਿਪਰਅੰਤਤਵਨਕੇਰੀਜੈ॥ ਸਭਸ੍ਰੀਨਾਮੁਤੁਪਕਕੇ
 ਲਹੀਐ॥ ਅਯੋਚੋਤਹੀਠਤਹੀਐ॥ ਫਲ
 ਧਰਅਠਣੀਅਦਿਕਹੀਜੀਐ॥ ਅਗਿਪਰਅੰਤਤਵਨਕੇ
 ਰੀਜੀਐ॥ ਸਭਸ੍ਰੀਨਾਮੁਤੁਪਕਕੇਜਾਨੀਐ॥ ਜਹਚੋਤਿ
 ਤਰਵਰਬਖਨੀਐ॥ ਫਲਦਇੰਣੀਅਦਿਉਚ
 ਗੈਐ॥ ਅਗਿਪਰਅੰਤਤਵਨਕੇਰੀਐ॥ ਸਭਸ੍ਰੀਨਾਮੁਤੁ
 ਪਕਕੇਜੋਨਾ॥ ਘਾਮੈਭੇਰਨਚਕਮਨੇ॥ ਧਰਧਰਨਅਗਨੀਸਬਰਦਿਬਖਨੀਐ॥ ਸੁੰਤੁਸਬਕੁੰ
 ਰਅੰਤਤਵਨਕੇਰੀਐ॥ ਸਕਲਤੁਪਕਕੇਨ
 ਮਸੁਧਗਲਹਿਲੀਜੀਐ॥ ਜਿਵਨਰਵਰਤਿਨਚੋਤ
 ਹੀਤੇਰੀਜੀਐ॥ ਧਰਧਰਅਗਨੀਪਰਭੋਖਾ॥ ਤਕੇ
 ਅੰਤਸੁੰਤੁਪਰਭੋਖਾ॥ ਸਭਸ੍ਰੀਨਾਮੁਤੁਪਕਕੇਜਾਨਾ॥ ਜਹਚ

ਨਾਮੁਤੁਪਕਕੇਲਹੀਐ

ਕਾ

ਹੋਤਿ ਹੋਵਹੁ ਮਨੁ ॥ ੪੨ ॥ ਕਲਪਸਬਰਕੇ ਆਰਿ
 ਉਚਹੁ ॥ ਅਗਿਪਰ ਅੰਤਤ ਵਨਕੇ ਰਹੁ ॥ ਸਭਸੀਨ ਮਤੁ
 ਪਕਕੇ ਜਨੁ ॥ ਜਾਂਚੋ ਹੋਤਿ ਹੋਵਹੁ ॥ ੪੩ ॥ ਕਲਿ
 ਸਸਬਰਕੇ ਆਰਿ ਭਟਿ ਜੋ ॥ ਅਗਿਪਰ ਅੰਤਤ ਪੁਨਿ
 ਰਿਜੋ ॥ ਸਭਸੀਨ ਮਤੁ ਪਕਕੇ ਲਹੀ ॥ ਭਟਿ ਜੋ ਜਾਂਚੋ ਤਹੀ
 ਤਕੀ ॥ ੪੪ ॥ ਭਗਅਟੀ ਸਬਰਿ ਬਖੋਨੀ ॥ ਅਗਿ
 ਪਰ ਅੰਤਤ ਵਨਕੇ ਠਨੀ ॥ ਸਕਲਤੁ ਪਕਕੇ ਨ ਮਪਛਹੁ ॥
 ਯਮੈ ਭੇਰਨੈ ਕਨਹੀ ਮਨੁ ॥ ੪੫ ॥ ਯਗਿਸ ਅਟੀ ਸਬਰ
 ਰਿਭਟਿ ਜੋ ॥ ਅਗਿਪਰ ਅੰਤਤ ਵਨਕੇ ਰਿਜੋ ॥ ਸਕਲਤੁ ਪਕ
 ਕੇ ਨ ਮਪਛੋਨੀ ॥ ਯਕੇ ਬਿਖੈ ਭੇਰਨਹੀ ਜੋਨੀ ॥ ੪੬ ॥ ਬਿਗ
 ਛੰਟੀ ਸਬਰ ਰਿਭਟਿ ਜੋ ॥ ਅਗਿਪਰ ਅੰਤਤ ਵਨਕੇ ਰੀ
 ਜੋ ॥ ਨ ਮਤੁ ਪਕਕੇ ਸਭਜੀ ਯਲਹੀ ॥ ਜਾਂਚੋ ਹੋਤਿ ਹੋਵ
 ਹੁ ਕਹੀ ॥ ੪੭ ॥ ਗਰਨੀ ਆਰਿ ਉਚਹੁ ਕੀਜੋ ॥ ਅਗਿ
 ਪਰ ਅੰਤਤ ਵਨਕੇ ਰੀਜੋ ॥ ਸਭਸੀਨ ਮਤੁ ਪਕਲਹੀ
 ਜੀ ॥ ਜਾਂਚੋ ਹੋਤਿ ਹੋਵਹੁ ਭਨੀ ॥ ੪੮ ॥ ਗਰਨ
 ਛੰਟੀ ਅਟੀ ਭਖੀ ॥ ਅਗਿਪਰ ਅੰਤਤ ਵਨਕੇ ਰੋਖੀ ॥ ਸ
 ਕਲਤੁ ਪਕਕੇ ਨ ਮਪਛੋਨੀ ॥ ਯਮੈ ਭੇਰਨੈ ਕਨਹੀ ਜੋਨੀ ॥
 ॥ ੪੯ ॥ ਨ ਮਸਕਲਦੰਤਨਕੇ ਆਰਿ ਬਖਨੀ ॥
 ॥ ਅਟੀ ਅਗਿਪਰ ਅੰਤਤ ਵਨਕੇ ਠਨੀ ॥ ਸਕਲਤੁ ਪ
 ਕਕੇ ਨ ਮਸੁਪਰਲਹੀ ਜੀ ॥ ਭਟਿ ਜੋ ਯਾਂਚੋ ਹੋਤਿ ਹੋਵ
 ਹੁ ਰੀਜੀ ॥ ੫੦ ॥ ਯਿਪਟੀ ਆਰਿ ਉਚ

ਗਨਕੀਜੀ॥ ਅਗਿਪਰ ਅੰਤਤ ਵਨ ਕੇ ਦੀਜੀ॥ ਸਕਲ ਤੁ
 ਪਕ ਕੇ ਨ ਮ ਪਛੇ ਨੀ॥ ਘਾ ਮੈ ਭੇਰ ਕੁਛ ਨੀ ਜੀ ਨੀ॥ ੬੪॥
 ਅਰਿਭੁ ਪਈ ਸਬ ਰਬ ਖਨਗਾ॥ ਅਗਿਪਰ ਅੰਤਤ ਵਨ
 ਕੇ ਠਨਗਾ॥ ਮਤੁ ਪਕ ਕੇ ਸਭ ਲਹਿ ਲੀਜੀ॥ ਜਨ ਚੋ ਹੋਇ
 ਹੋਵ ਗਠੀ ਜੀ॥ ੬੫॥ ਘੁਖ ਮਸੁ ਅਮੀ
 ਨੀ ਸਬ ਰਓ ਚਗਨ ਕੀ ਜੀ ਐ॥ ਸੁੰਤੁ ਸਬ ਰਕੋ ਅੰਤਤ
 ਵਨ ਕੇ ਦੀਜੀ ਐ॥ ਸਕਲ ਤੁ ਪਕ ਕੇ ਨ ਮ ਚਤੁ ਗੀਯ
 ਜਾਨੀ ਐ॥ ਏਯਾ ਕੇ ਭੀਤ ਗਭੇਰ ਨੈ ਕਨ ਹੀ ਮਾਨੀ ਐ॥ ੬੬॥
 ਅਰਿ ਅਧਿਪਤੀ ਸਬ ਰਓ ਚਗਨ ਕੀ ਜੀ ਐ॥ ਸੁੰਤੁ
 ਸਬ ਰਕੋ ਅੰਤਤ ਵਨ ਕੇ ਦੀਜੀ ਐ॥ ਸਕਲ ਤੁ ਪਕ ਕੇ ਨ
 ਮ ਚਤੁ ਗੀਯ ਜਾਨੀ ਐ॥ ਏਯਾ ਕੇ ਭੀਤ ਗਭੇਰ ਨੈ ਕਨ
 ਮਾਨੀ ਐ॥ ੬੭॥ ਧਰੁ ਤ੍ਰਿਨੀ ਮੁਖ ਤੋ ਸਬ ਰਿਬ
 ਖਾਨੀ ਐ॥ ਅਗਣੀਤ ਕੇ ਅੰਤ ਸਬ ਰਕੋ ਠਨੀ ਐ॥ ਸ
 ਕਲ ਤੁ ਪਕ ਕੇ ਨ ਮ ਜਾਨਿ ਜੀਯ ਲੀਜੀ ਐ॥ ਏਸੁ ਧਰ
 ਚੋ ਹੋ ਜਿ ਹੋਵ ਗਓ ਚਗਨ ਕੀ ਜੀ ਐ॥ ੬੮॥ ਅਰਿ ਅ
 ਧਿਪਤੀ ਸਬ ਰਸੁ ਮੁਖ ਤੋ ਰਾਖੀ ਐ॥ ਸੁੰਤੁ ਸਬ ਰਕੋ ਅੰਤ
 ਤ ਵਨ ਕੇ ਰਾਖੀ ਐ॥ ਸਕਲ ਤੁ ਪਕ ਕੇ ਨ ਮ ਚਤੁ ਗੀਯ
 ਜਾਨੀ ਐ॥ ਏਯਾ ਵਨ ਠਵ ਗਮੈ ਚਹੀ ਐ॥ ਤਹੀ ਪ੍ਰਮਾਨੀ ਐ॥
 ੬੯॥ ਪਤਣੀ ਅਰਿ ਬਖਾਨ ਸੁੰਤੁ ਠੀਭਾ ਐ॥ ਏਤ
 ਤੁ ਪਕ ਕੇ ਨ ਮ ਹਿਰੈ ਮੋਰਾ ਐ॥ ਇਨ ਕੇ ਭੀਤ ਗਭੇਰ ਨੈ
 ਕਪਛਾਨੀ ਐ॥ ਏਯਾ ਵਨ ਠਵ ਗਮੈ ਚਹੀ ਐ॥ ਤਹੀ ਪ੍ਰਮਾਨੀ

ਐ॥੧੪੪॥ ਕੁਪਤਣੀ ਸਬਰ ਰਿਬਖੋਨਾ ਅਗਣੀ ਸਬ
 ਰ ਅੰਤ ਤਿਹ ਠਨੇ॥ ਸਭ ਸ੍ਰੀ ਨਮੁਤੁ ਪਕਕੇਲੀ ਐ॥ ਜ
 ਵੈਨੇ ਠਵਹੁ ਚੈਤੰ ਕਰੀ ਐ॥੧੪੫॥ ਅਰਿ ਕੁਪਤਣੀ ਸ
 ਬਰ ਬਖਨੁ ਗੁਆਰਿ ਪਦ ਅੰਤ ਵਨ ਕੇ ਠਨੁ ਗੁਆਰੁ
 ਪਕਕੇ ਸਕਲ ਪਛੋਨੇ॥ ਜਿਹ ਠਵਹੁ ਚੈਤੰ ਪ੍ਰਮਾਣੇ॥੧੪੬॥
 ਨਮੋ ਨਿਰਾਧਾ ਧਰਮੁ ਕਣੀ ਮੁਖੇ ਸਬਰ ਰਿਉ ਚਰੀ ਐ॥
 ਅਗਣੀ ਤਕੇ ਅੰਤ ਸਬਰ ਕੈ ਠੀ ਐ॥ ਸਕਲ ਤੁ ਪਕਕੇ
 ਨਮੁ ਜਨ ਜੀਘਲੀ ਜੀ ਐ॥ ਜਿਹ ਵਨ ਠਵਹੁ ਚੈਤੰ ਇਤ
 ਧਿ ਤੇਰੀ ਜੀ ਐ॥੧੪੭॥ ਕਿਕਰਣੀ ਸਬਰ ਰਿਉ ਚਰਨ ਕੀ
 ਜੀ ਐ॥ ਅਗਣੀ ਤਕੇ ਅੰਤ ਸਬਰ ਕੈ ਰੀ ਜੀ ਐ॥ ਸਕਲ ਤੁ
 ਪਕਕੇ ਨਮੁ ਪਛਨ ਪ੍ਰਬੀਨ ਚਿਤਾ ਚੈ ਜਿਹ ਚੈਤੰ ਇਤ ਨਮੁ
 ਦੇਹੁ ਭੀਤ ਕਥਿਤਾ॥੧੪੮॥ ਅਨਗਣੀ ਸਬਰ
 ਰਿਉ ਚਰੀ ਐ॥ ਅਰਿ ਪਦ ਅੰਤ ਵਨ ਕੇ ਠੀ ਐ॥ ਸਭ ਸ੍ਰੀ
 ਨਮੁਤੁ ਪਕਕੇਲੀ ਐ॥ ਉਚੈ ਤੰ ਠਵਹੁ ਜਿਹ ਚਰੀ ਐ॥
 ਅਨਗਣੀ ਸਬਰ ਉਚੈ ਚਰਨ ਕੀ ਜੀ
 ਐ॥ ਜਨੀ ਤਕੇ ਅੰਤ ਸਬਰ ਕੈ ਰੀ ਜੀ ਐ॥ ਸਕਲ ਤੁ ਪਕ
 ਕੇ ਨਮੁ ਪਛਨ ਪ੍ਰਬੀਨ ਚਿਤਾ ਚੈ ਜਿਹ ਚੈਤੰ ਸਬਰ ਚਰੀ
 ਜੈਤੰ ਚੈਤੰ ਰੀ ਜੀ ਐ॥੧੪੯॥ ਕਿਕਰਣੀ ਮੁਖੇ ਸਬਰ ਰਿ
 ਉ ਚਰੀ ਐ॥ ਸਭਣੀ ਤਕੇ ਅੰਤ ਸਬਰ ਕੈ ਠੀ ਐ॥ ਸਕਲ
 ਤੁ ਪਕਕੇ ਨਮੁ ਪਛਨ ਪ੍ਰਬੀਨ ਚਿਤਾ ਚੈ ਜਿਹ ਵਨ ਠਵਹੁ ਚੈ
 ਚੈਤੰ ਚੈ ਸਬਰ ਕੈ॥੧੫੦॥ ਪ੍ਰਤਿਨ ਅਰਿ ਉਚੈ

ਕੈ ਅਭਿਪਰ ਅੰਤ ਉਚਰਾ ਸਤ ਸ੍ਰੀ ਨਾਮ ਤੁੰਗ ਕੇ ਲੀਜੈ ਸੁ
 ਕ ਬਿਸੁਧ ॥ ੧੦੦ ॥ ਪੁਜਨੀ ਅਰਿ ਬਖਾਨੈ ਅਭਿਪਰ ਭ
 ਖੈ ਅੰਤਾ ਸਤ ਸ੍ਰੀ ਨਾਮ ਤੁੰਗ ਕੇ ਨਿਕਸਤ ਚਲੈ ਅੰਤ
 ॥ ੧੦੧ ॥ ਅਰਿ ਬਖਾਨੀ ਸਬ ਰਕਹਿ ਅੰਤ ਸੰਤੁਪਦੀ
 ਨਾਨਾ ਮਤੁਪਕ ਕੇ ਤੋਤੈ ਲੀਜੈ ਸੁਮੁਛਿ ਪ੍ਰੀਤੀ ॥ ੧੦੨ ॥
 ਕਮ ਅਰਿ ਸਬ ਰਕਹਿ ਕੈ ਅਭਿਪਰ ਅੰਤ ਸੁਦੇਹਾਨ
 ਮਤੁਪਕ ਕੇ ਤੋਤੈ ਚੀਨ ਚੰਤੁ ਗਚਿਤ ਲੇਹਾ ॥ ੧੦੩ ॥
 ਮ ਅਰਿ ਸਬ ਰਕਹਿ ਕੈ ਅਭਿਪਰ ਅੰਤ ਬਖਾਨਾਨਾ ਮ
 ਤੁਪਕ ਕੇ ਤੋਤੈ ਲੀਜੈ ਸੁਮੁਛਿ ਸੁਜਨਾ ॥ ੧੦੪ ॥ ਅ
 ਰਿ ਬਿਰਖਨ ਸਬ ਰਕਹਿ ਅੰਤ ਸੰਤੁਪਦੀ ਨਾਨਾ ਮ
 ਤੁਪਕ ਕੇ ਤੋਤੈ ਲੀਜੈ ਸੁਮੁਛਿ ਪ੍ਰੀਤੀ ॥ ੧੦੫ ॥ ਸੋ
 ਨ ਅਰਿ ਬਖਾਨਿ ਕੈ ਅਭਿਪਰ ਅੰਤ ਬਖਾਨਾਨਾ ਮਤੁ
 ਪਕ ਕੇ ਤੋਤੈ ਲੀਜੈ ਸੁਮੁਛਿ ਸੁਜਨਾ ॥ ੧੦੬ ॥ ਧਨਨੀ ਅ
 ਰਿ ਬਖਾਨੈ ਅਗਨੀ ਅੰਤ ਬਖਾਨਾਨਾ ਮਤੁਪਕ ਕੇ ਤੋਤ
 ੈ ਲੀਜੈ ਸੁਮੁਛਿ ਸੁਜਨਾ ॥ ੧੦੭ ॥ ਅ
 ਰਿ ਪੁਖਨੀ ਸਬ ਰਕਹਿ ਉਚਰਨ ਕੀ ਜੀਐ ॥ ਸੰਤੁ ਸਬ ਰ
 ਕੈ ਅੰਤ ਤਵਨ ਕੇ ਦੀਜੀਐ ॥ ਸਕਲ ਤੁਪਕ ਕੇ ਨਾਮ
 ਤੁਗੀ ਖਜਨੀਐ ॥ ਓਯਾ ਕੇ ਤੀਤਰ ਭੈ ਨੈਕ ਨਪੁਸ
 ਨੀਐ ॥ ੧੦੮ ॥ ਕੇਵਡਨੀ ਸਬ ਰਕੈ ਅਰਿ ਉਚਰੇਐ
 ॥ ਅੰਗਣੀ ਤਥੇ ਅੰਤ ਸਬ ਰਕੈ ਡਰੀਐ ॥ ਸਕਲ ਤੁਪਕ
 ਕੇ ਨਾਮ ਜਨਿ ਜੀਯ ਲੀਜੀਐ ॥ ਓਜਨ ਸਬ ਰਕੈ ਚੰਤ

ਮ

ਹੁੰਨਸਕਭੰਠਉਗਨਗਨਤੀਕੀਜੀਐ
੬੦ ਸੰਤੁਭੰਠਿਅਰਿਬਖਨਾਗਿਪਸਬਰਬੁ
ਗਿਪੁਮਨਾਸਤਨਮਤੁਪਕਪਛਨਾਨਠਿਭੰਠਮ
ਹਿਜਨ **੬੧** **੧੦੨** ਹਰਸਕਤਠਪਰਅਭਿ
ਜੋਅਸਣੀਸਬਦਅੰਤਤਿਹੰਰਿਜੋਨਮਤੁਪਕਕੇਸ
ਕਲਠਹੀਜੋਜਹੀਠਵਹੀਐਤਹੰਦੀਜੋ **੬੨**
੬੩ ਚਿਸਿਬਬਸਣੀਆਰਿਬਰਗਨਕੀਜੀ
ਐਅਸਣੀਤਾਕੇਅੰਤਸਬਰਕੇਰੀਜੀਐਸਕਲ
ਤੁਪਕਕੇਨਮਤੁਸਜੀਧਜੀਐਨਕਾਬੇਕਥਿਤ
ਕੇਭੀਤਸੁਰਪੁਮਨੀਐ **੬੪** **੧੦੩** ਬਲਮ
ਗਠਐਅਰਿਉਚਗੀਐਅਸਣੀਅੰਤਸਬਰਤਿਠ
ਧਰੀਐਸਕਲਤੁਪਕਕੇਨਮਲਹੀਜੋਜਿਠਚੋਠਿ
ਤੰਠਵਹੁਠੀਜੋ **੬੫** **੧੦੪** ਨਾਅਰਿਬਰਨੀ
ਸਬਰਹਿਭਲਬਖੀਐਅਸਣੀਤਾਕੇਅੰਤਸਬ
ਰਕੇਠੀਐਨਮਤੁਪਕਕੇਸਕਲਜੀਜੀਧਲੀਜੀ
ਐਹੋਜਹੰਚੋਤਸਬਰਤਹੀਰੇਰੀਜੀਐ **੬੬**
੬੭ ਅਰਿਪਨਜਨਿਸਬਰਬਖੇਨੀਮਬਣੀਸਬ
ਦਅੰਤਤਿਹੰਠੇਨਾਸਭਸ਼ੀਨਮਤੁਪਕਕੇਲਹੀਐਹ
ਚਿਜੈਜਹੀਤਹੀਤੋਕਹੀਐ **੬੮** **੧੦੫** ਕੇਵਡਜਨੀਆਰੇ
ਉਚਗੀਐਮਬਣੀਅੰਤਸਬਰਤਹੰਧਰੀਐਸਭਸ਼ੀ
ਨਮਤੁਪਕਕੇਜਨਾਜਹੰਚੋਤਹੀਬਖਨੁ **੬੯** **੧੦੬**

ਇਖਾਸ ਜਨੀ ਅਰਿਭਣੀ ਜਾਮਥਨੀ ਅੰਤ ਸਬਰਤਿ
 ਰੀਜੀ ਸਕਲਤੁਪਕਕੇ ਨਾਮ ਲਾਹਿ ਜੀ ਜਵਨ ਠਵਰ ਚੀ
 ਐਤਹਿ ਰਿਜੇ . . . ਕਰਮਕ ਜਨੀ ਪਰਕੋਪੁ
 ਬਮਉ ਚਹੀ ਐ ਆਗਣੀ ਤਕੇ ਅੰਤ ਸਬਰਕੋ ਭਰੀ ਐ ॥
 ਸਕਲਤੁਪਕਕੇ ਨਾਮ ਸੁਧਾਗਲਾਹਿ ਲੀਜੀ ਐ ਹਿਕ ਬਿਤ
 ਕਾ ਬਿਮੋਚਹਿ ਤਹਿ ਤੇਰੀ ਜੀ ਐ ਗ੍ਰਿਭਤਪੁਨੀ ਸਬ
 ਰਹਿ ਅਰਿਭਣੀ ਚਹੀ ਐ ਆਗਣੀ ਤਕੇ ਅੰਤ ਸਬਰਕੋ ਭਰੀ
 ਗੀ ਐ ਸਕਲਤੁਪਕਕੇ ਨਾਮ ਸੁਧਾਗਲਾਹਿ ਲੀਜੀ ਐ ਤਿਜਹਿ ਚ
 ਤਿਹਿ ਤੇਰੀ ਨਾਮਕਾਮੀ ਐ . ਅਰਿਭਤਪੁਨੀ ਸੁਖ
 ਤੇ ਸਬਰਬਖਾਨੀ ਐ ਆਗਣੀ ਤਕੇ ਅੰਤ ਸਬਰਕੋ ਭਰੀ
 ਐ ਸਕਲਤੁਪਕਕੇ ਨਾਮ ਸੁਧਾਗਲਾਹਿ ਲੀਜੀ ਐ ਹਿ
 ਜਹਿ ਚਹੀ ਤਿਹਿ ਠਵਰ ਚਹੀ ਜੀ ਐ
 ਪਨਚਧਰਨੀ ਅਰਿਭਣੀ ਚਹੀ ਜੀ ਐ ਆਮਥਣੀ
 ਤਕੇ ਅੰਤ ਸਬਰਕੋ ਰੀਜੀ ਐ ਸਕਲਤੁਪਕਕੇ ਨਾਮ ਸੁ
 ਧਾਗਲਾਹਿ ਲੀਜੀ ਐ ਆਗਣੀ ਤਕੇ ਅੰਤ ਸਬਰਕੋ ਭਰੀ
 ਅਰਿਸਹਿ ਭਣੀ ਸਬਰਬਖਾਨੀ ਐ
 ਥਣੀ ਸਬਰ ਅੰਤ ਤਿਹਿ ਠਵਰ ਨਾਮ ਸਕਲਾਸ਼ੀਨਾ ਮਤੁਪਕਕੇ
 ਲਾਹੀ ਐ ਜਿਹਿ ਠਵਰ ਚਹੀ ਤਕੀ ਐ
 ਬਲਭਣੀ ਸਬਰ ਅਰਿਭਣੀ ਚਹੀ ਜੀ ਐ ਆਮਥਣੀ
 ਤਕੇ ਅੰਤ ਸਬਰਕੋ ਰੀਜੀ ਐ ਸਕਲਤੁਪਕਕੇ ਨਾਮ ਸੁ
 ਧਾਗਲਾਹਿ ਲੀਜੀ ਐ ਆਗਣੀ ਤਕੇ ਅੰਤ ਸਬਰਕੋ ਭਰੀ

ਸਾਖਾਇਨਟੀਅਰਿਉਚਗੀਐਮ

ਹਣੀਸਬਰਅੰਤਤਿੰਧਰੀਐਨਮਤੁਪਕਕੇਸਕਲ
ਲਹਿਜੋਜਿਤੰਚਰੀਐਤਿੰਧਰੁਭਇਜੋ ਪ੍ਰ

ਤਮਣੀਪਰਅਰਿਬਖਣੀਐਮਥਣੀਅੰਤਤਵਨ
ਕੇਠਨੀਐਸਕਲਤੁਪਕਕੇਨਮਪਛੋਨੀਮਨੈਕਨ
ਮਿਥਿਆਜੇਨੀ ਅਰਿਸਜਨਨੀਸ

ਬਰਓਚਰਨਕੀਜੀਐਮਥਣੀਤਕੇਅੰਤਸਬਰ
ਕੰਦੀਜੀਐਸਕਲਤੁਪਕਕੇਨਮਸਥਯਜੀਅਜਨੀਐ
।।ਤਕੇਭੀਤਭੇਰਤਨਕਨਹੀਮਨੀਐ ਪ੍ਰ

ਥਮਸੁਹਿਰਣੀਮੁਖਤੇਸਬਰਓਚਰੀਐਅਭਣੀਤ
ਕੇਅੰਤਬਹੁਧਿਪਰਭਗੀਐਸਕਲਤੁਪਕਕੇਨਮਚਤੁ
ਗਚਿਤਮਫਲਹੁਤਿਕਥਿਤਕਥਿਮੇਰਚੈਤਹੀਤੇਨਮ

ਕਹੁ ਮਨੁਖਨੀਸਬਰਦਿਭਣੀਜੋਅ
ਹਣੀਅੰਤਸਬਰਤਿੰਦੀਜੋਸਕਲਤੁਪਕਕੇਨਮਪ
ਚਨਹੁਚੈਜਨੰਸਭਰਧਰਬਖਨਹੁ ਅਰਿ

ਮਹਤਣੀਸਬਰਬਖਣੀਅੰਤਕਸਬਰਅੰਤਤਿੰਧ
ਨੀਨਮਤੁਪਕਕੇਸਕਲਹਿਯੀਜੋਜਿਤੰਚਰੀਤਿੰਧ
ਰਭਣੀਜੋ ਅਰਿਮਨਨੀਸਬਰਬਖਣੀਐ

।।ਤਕੇਮਥਣੀਅੰਤਸੁਠਨੀਐਨਮਤੁਪਕਕੇਸਕਲ
ਹਿਯੀਜੋਜਿਤੰਚਰੀਤਿੰਧਰਭਇਜੋ ਮਨਿ
ਖਿਨੀਪਰਦਿਭਣੀਜੋਅੰਤਸਬਰਮਥਣੀਤਿੰਦੀਜੋ

ਨਾਮਤੁਪਕਕੇਸਕਲਲਹਿਜੋਗੁਚੈਜਹੰਤਿਹੰਦਵਭ
 ਇੰਜੋ ਨਗਣੀਅਰਿਉਚਗਨਕੀਜੋਅਗਣੀ
 ਅੰਤਸਬਰਤਿਹੰਦੀਜੋਸਭਸ੍ਰੀਨਾਮਤੁਪਕਕੇਜਾਨਹੁ॥
 ਯਾਮੈਰਨਨੈਕਪ੍ਰਮਾਨੁ ਮਨਵਨੀਸਬਰਾ
 ਰਿਭਾਇਜੋਤਕੇਅੰਤਸਤੁਪਰਰਿਜੋਨਾਮਤੁਪਕਕੇ
 ਸਕਲਲਹਿਜੋਸਭਮਧਿਬਿਨਸਕਕਹੀਜੇ

ਪ੍ਰਿਥੀਵਨੀਅਰਿਉਚਗਨਕੀਜੀਐਅਗ
 ਣੀਤਕੇਅੰਤਸਬਰਕੇਰੀਜੀਐ॥ਸਕਲਤੁਪਕਕੇਨਾਮ
 ਜਾਨਿਜੀਅਣੀਜੀਐ॥ਹੰਦਿਨਕਹੰਤਨਸੰਕਮਨਸੈਕੀ
 ਜੀਐ ਛਿਤਣੀਸਣੀਪਰਰਿਭਾਇ
 ਜੋਅਗਣੀਪਰਕੰਬਹੁਗਿਕਹਿਜੋਨਾਮਤੁਪਕਕੇਸਕ
 ਲਬਖਾਨਹੁ॥ਸਕਲਸਤਮੈਪ੍ਰਗਟਪ੍ਰਮਾਨੁ
 ਚੰਡਿਸਣੀਸਬਰਾਦਿਭਾਣੈਜੋਅੰਤਸਬਰਮਥਣੀ
 ਤਿਹੰਦੀਜੋਸਕਲਤੁਪਕਕੇਨਾਮਪਛਾਨਹੁ॥ਯਾਮੈਰ
 ਨੈਕਨਹੀਮਾਨੁ ਛਿਮਇਸਣੀਸਬਰਾਦਿਉਚ
 ਗੋਮਥਣੀਸਕਲਅੰਤਤਿਹੰਡਗੋਨਾਮਤੁਪਕਕੇਸਭ
 ਲਹਿਲੀਜੋਸਰਾਸੁਨਤਬੁਧਿਜਨਨਿਭਣੀਜੇ

ਧਰਤੀਸਣਿਅਰਿਬਖਾਨਾਅਰਿ
 ਸਬਰਅੰਤਪ੍ਰਮਾਨਾਸਭਚੀਨੁਨਾਮਤੁਛਗਾਸਭਭੰਗਤ
 ਨਹੁਨਿਸੰਗ ਧਵਰਧੀਸਣੀਪਰਕੰਧ
 ਥਮਉਚਗੀਐਅਗਣੀਤਕੇਅੰਤਸਬਰਕੇਡਗੀਐਅ

ਮਿਤਤੁਪਕਕੇਨਾਮਚਤੁਗਲਹਿਲੀਜੀਐ॥ਹੋਸਕਲ
 ਬੁਧਜਨਨਸੁਨਤਉਚਗਨਕੀਜੀਐ॥
 ਬਿਖਭਧਰਿਸਣੀਅਰਿਬਖੋਨੀਅਰਿਪਰਅੰਤਤਦ
 ਨਕਠੇਨੀਅਮਤੁਪਕਕੇਸਭਲਹਿਲਿਜੀਐ॥ਸਕਲਸ
 ਭਕੇਸੁਨਤਭਣਿਜੈ ਧਵਲੇਮਣੀਅਰਿਬਖ
 ਨੀਅਮਥਣੀਸਬਰਅੰਤਤਿਠੇਨੀਅਮਤੁਪਕਕੇਸ
 ਕਲਪਛਾਨੀਐ॥ਸਕਲਬੁਧਿਜਨਨਸੁਨਤਬਖ
 ਨੀਐ ਆਰਿਧਵਲਇਸਣੀਸ
 ਬਰਾਰਿਬਖਨੀਐ॥ਤਕੇਅਗਣੀਅੰਤਸਬਰਕੈਠ
 ਨੀਐ॥ਸਕਲਤੁਪਕਕੇਨਾਮਚਤੁਗਲਹਿਲੀਜੀਐ॥
 ਗੁਨੀਜਨਨਕੀਸਭਉਚਗਨਕੀਜੀਐ ਪ੍ਰਥਮ
 ਬਿਖਭਣੀਇਸਣੀਸਬਰਉਚਗੀਐ॥ਮਥਣੀਤ
 ਕੇਅੰਤਸਬਰਕੈਠਗੀਐ॥ਸਕਲਤੁਪਕਕੇਨਾਮਚੀਨ
 ਲੈਚਤੁਗਚੇਤਾਠੇਕਾਕਿਕਥਾਐਰਿਜੋਐਭੀਤਕਥਿ
 ਤਾ॥ ਗਵਿਸਇਸਣੀਸਬਰਹਿਅਰਿਉਚਗੀ
 ਐ॥ਅਗਣੀਤਕੇਅੰਤਸਬਰਕੈਠਗੀਐ॥ਸਕਲਤੁ
 ਪਕਕੇਨਾਮਸੁਧਗਲਹਿਲੀਜੀਐ॥ਹੋਕਾਖਤਕਾਕਿ
 ਕੇਬੀਚਨਿਭਗੁਰੂਰੀਜੀਅਹਿ ਭਵਿਸਣੀਪਦ
 ਪ੍ਰਥਮਉਚਗਨਕੀਜੀਐ॥ਮਥਣੀਤਕੇਅੰਤਸਬਰਕ
 ਤੁਰੀਜੀਐ॥ਸਕਲਤੁਪਕਕੇਨਾਮਜਨਿਜੀਅਲੀਜੀ
 ਐ॥ਹੋਜਵਨਠਵਗਮੈਚਠੀਐਤਠੀਤੁਰੀਜੀਐ

ਉਗ੍ਰਵਿਣੀ ਸੁਖਰਾਇਭਟਿਜੈ॥ ਮਥਣੀ ਅੰਤ
 ਸਬਰਤਿ ਧਰਿਜੈ॥ ਸਕਲਤੁ ਪਕਕੇ ਨ ਮਲਹਿਜੈ॥ ਸ
 ਰਬਠਵਗਥਿਨ ਸੰਕਭਟਿ ਜੈ॥ ਜਗਤੀ ਸਿਟੀਪ
 ਰਾਇਬਖੈਨਾ॥ ਅੰਤ ਸਬਰ ਮਥਣੀ ਤਿਠ ਠਨੀ॥ ਸਕਲ
 ਤੁਪਕਕੇ ਨ ਮਪਛਾਨਹਾਯਾ॥ ਮੈਭੇਰਗਤੀ ਨਪ੍ਰਮਾਨੁ
 ਬਸੁਮਤੇ ਸਟੀਅ ਰਿਉਚਗੀਐ॥ ਅਗਣੀ ਸਬਰ
 ਅੰਤ ਤਿਠ ਧਰੀਐ॥ ਨਾਮੁਤੁ ਪਕਕੇ ਸਭਲਹਿਲਿਜਹਿ
 ॥ ਸਭਨ ਸੁਨਤਾ ਬਨ ਮੰਕਭਟਿ ਜੈ॥ ਬ
 ਸੁਧੇ ਸਟੀ ਸਬਰੇ ਕੰ ਅਰਿਉਚਗੀਐ॥ ਤਕੇ ਮਥਣੀ ਅੰ
 ਤ ਸਬਰੇ ਕੰ ਧਰੀਐ॥ ਸਕਲਤੁ ਪਕਕੇ ਨ ਮਚਤੁ ਗਚਿਤ
 ਚੀਨੁ ਲੈ॥ ਧੰਜਵਨਠਵਗਮੈ ਚੋਤਹੀ ਤੇ ਸਬਰੇ
 ਬੈਸੰਧਗਈ ਮਟੀ ਅਰਿਬਖਾਨੀਐ॥ ਅਗਣੀ ਤਕੇ ਅੰ
 ਤ ਸਬਰੇ ਕੰ ਠਨੀਐ॥ ਨਾਮੁਤੁ ਪਕਕੇ ਜਾਨਿ ਚਤੁਰਜੀਅ
 ਠੀਜੀ ਅਗਿਠਿ ਜਵਨਠਵਗਮੈ ਚੋਤਹੀ ਤੇ ਰੀਜੀ ਅਹਿ
 ਤੇ ਸਟੀ ਪ੍ਰਥਮ ਸਬਰੇ ਕੰ ਭਾਖੀਐ॥ ਅਗਣੀ ਤਕੇ
 ਅੰਤ ਬੁਧਰਿ ਪਰਾਖੀਐ॥ ਨਾਮੁਤੁ ਪਕਕੇ ਚਤੁਰਸਕਲ
 ਜੀਅ ਜਾਨੀਐ॥ ਤਿਠ ਧੰਜਵਨ ਚੋਤਹੀ ਐ ਪਰਤਹੀ ਬਖਾਨੀਐ
 ਸੁਮੁੰਡਣੀ ਏਸਟੀ ਕਹੀਐ॥ ਅਗਣੀ ਅੰ
 ਤ ਸਬਰ ਕੁੰਠਹੀਐ॥ ਨਾਮੁਤੁ ਪਕਕੇ ਲੇਹੁ ਸੁਜਨ ਜਨਾਅ
 ਪਨੇ ਅਪਨੇ ਬੀਚ ਸਕਲ ਮਨ ਸੁਮੁੰਡਣੀ ਏਸਟੀ
 ਭਾਖੀ॥ ਅਗਣੀ ਸਬਰ ਅੰਤ ਤਿਠ ਧੰਧੀ॥ ਨਾਮੁਤੁ ਪਕਕੇ ਸਕ

ਲਲਹਿਜੈ॥ ਸਕਲ ਸੁਖ ਬਿਜਨ ਸੁਨਤ ਭਇਜੈ
 ਅਚਲ ਇਸਈ ਆਰਿਭਇਜੈ॥ ਮਥਣੀ ਸਬ ਰਖ
 ਤਤਿਹਿ ਰਿਜੈ॥ ਸਕਲ ਤੁਪਕ ਕੇ ਨਾਮ ਲੀਜੀ ਐ॥ ਜਦ
 ਨਰ ਵਰਚ ਐ॥ ਤਤਿਹਿ ਰੀਜੀ ਐ॥ ਵਿਪ
 ਲੀ ਸਿਣੀ ਪਦਾਰਿਓ ਚੰਗੀ॥ ਅਗਣੀ ਸਬ ਰਖਿਤਿਹਿ
 ਧੰਗੀ॥ ਸਕਲ ਤੁਪਕ ਕੇ ਨਾਮ ਪਛੋਨੀ॥ ਯਮੈ ਭੇਰ ਨਰ ਚਕ
 ਜੀਨੈ॥ ਆਦਿ ਸਾਗਰ ਸਬ ਰਖਿਤਿਹਿ
 ਕੀਜੀ ਐ॥ ਏਸ ਰਗਨੀ ਅਤਿ ਵਨ ਕੇ ਰੀਜੀ ਐ॥ ਸਕ
 ਲ ਤੁਪਕ ਕੇ ਨਾਮ ਸੁਧ ਗਲਹਿ ਲੀਜੀ ਆਹਿ॥ ਓਕ ਬਿ
 ਤਕ ਬਿਕੇ ਬੀਚ ਚੋਤਿਹਿ ਰੀਜੀ ਆਹਿ॥ ਮਧ ਅ
 ਗਣੀ ਸਬ ਰਖਿਤਿਹਿ ਆਦਿ ਚੰਗੀ ਐ॥ ਪਤਿ ਮਗਰ ਨੀ ਐ
 ਤਸਬ ਰਖਿਤਿਹਿ ਆਨਾ ਮਤੁਪਕ ਕੇ ਸਕਲ ਜਾਨੀ
 ਯਥਾ ਆਹਿ॥ ਸਕਲ ਸੁਜਨ ਜਨ ਸੁਨਤ ਨਿਡਰੁ ਭੈ
 ਖੀ ਆਹਿ॥ ਆਦਿ ਸਿਧਣੀ ਸਬ ਰਖਣੀ
 ਜੈ॥ ਪਤਿ ਅਗਣੀ ਪਦਾਰਿਓ ਕੀਜੈ॥ ਸਭ ਸੀਨਾ ਮਤੁਪਕ
 ਕੇ ਲੇਹੀ॥ ਸਕਲ ਸੁਜਨ ਜਨ ਸੁਨਤੋ ਕੋਲੋ॥ ਨੀਗਲ
 ਯਨੀ ਆਦਿ ਚੰਗੀ॥ ਨਾਇਕ ਅਗਣੀ ਪੁਨਿ ਪਦਾਰਿਓ॥ ਸਕ
 ਲ ਤੁਪਕ ਕੇ ਨਾਮ ਪਛੋਨੀ॥ ਯਮੈ ਭੇਰ ਰਗਤੀ ਕਨ ਜੀਨੈ
 ਅਦਿ ਜਲ ਲਯਣੀ ਪਦਾਰਿਓ॥ ਪਤਿ ਅਗਣੀ ਪਦਾਰਿਓ
 ਰਿਭਇਜੈ॥ ਸਕਲ ਤੁਪਕ ਕੇ ਨਾਮ ਪਛੋਨੀ॥ ਸਕਲ ਸੁਜਨ
 ਜਨ ਸੁਨਤ ਬਖਾਨੁ॥ ਬਧਣੀ ਸਬ ਰਖਿਤਿਹਿ ਚੰਗੀ

ਐਯੋਪਤਿਅਭਿਅੰਤਸਬਰਕੋਧਗੋਐਸਕਲਤੁਪਕਕੇ
 ਨਮਕਹੀਜੈ॥ਸਕਲਗੁਨੇਜਨਨਸੁਨਤਭੀਜੈ ਧ
 ਗਇਸਣੀਅਦਿਸਬਰਕਹੀ॥ਮਥਣੀਅੰਤਤਵਨਕੋਪਰ
 ਗਹਿ॥ਸਕਲਤੁਪਕਕੇਨਮਲਹਿਜੈ॥ਸੰਕਛੇਭਿਨਸੰਕਛ
 ਟਿਜੈ॥ ਲੋਭਸਕਣੀਅਦਿਉਚਗੀਐ॥ਅੰਤਸਬਰ
 ਮਥਣੀਕਹਧੀਐ॥ਸਕਲਤੁਪਕਕੇਨਮਪਛਾਨਹੀ॥ਸੰਕ
 ਛੇਭਿਨਸੰਕਛਖਾਨਹੀ॥ਗੋਰਾਦਿਉਚਗਨਕੀਜੈ
 ॥ਏਸਅੰਤਕਣੀਅੰਤਭਣੀਜੈ॥ਨਮਤੁਪਕਕੇਸਕਲਪਛਾ
 ਨੀ॥ਜਹੰਚੈਤਿਠਫਗੁਮੇਨ ਅਵਨੇਸਣੀਪਰ
 ਦਿਕਹੀਜੈ॥ਮਥਣੀਸਬਰਅੰਤਤਿਠਰੀਜੈ॥ਸਭਸ਼ੀਨਾ
 ਮਤੁਪਕਕੇਲਹੀਐ॥ਭੈਨਿਵਗਿਨਿਭੈਪੈਕਹੀਐ
 ਰਿਗਜਨੀਸਬਰਦਿਭਣੀਜੈ॥ਏਸਸਰਨੀਅੰਤਕਹਿ
 ਜੈ॥ਸਕਲਸੁਨਾਮਤੁਪਕਕੇਚੀਨਹੀ॥ਜਹੰਚੈਤਿਠਕੋਠ
 ਪ੍ਰਬੀਨਹੀ ਕੁਭਨਸਨੀਅਦਿਉਚਗੀਐ॥ਅਰ
 ਣੀਅੰਤਸਬਰਕਹਧੀਐ॥ਸਭੈਤੁਪਕਕੇਨਮਪਛੋਨੈ
 ॥ਅਮਹਿਭੂਠਨੈਕਨਹਿਜੈਨੈ ਮਹਿਏਸਣੀਪਰਦਿ
 ਭਣੀਜੈ॥ਅਸਣੀਸਬਰਅੰਤਮਹਿਦਿਜੈ॥ਸਕਲਤੁਪ
 ਕਕੇਨਮਕਹੀਜੀਐ॥ਜਹੰਚੈਤਿਠਹੀਲੈਰੀਜੀਐ
 ਮੈਰਣੇਸਣੀਅਦਿਉਚਗੀਐ॥ਘਗੀਅੰਤਸਬਰਕਹਧ
 ਹੀਐ॥ਨਾਮਸੁਜਨਤੁਪਕਕੇਸਭਹੀ॥ਚੋਜਹੰਉਚਹੁਤ
 ਬਹੀ ਬੁਸਧੇਸਣੀਅਦਿਉਚਗਨਕੀ

ਜੀਐਸਬਰਤਤੀਅੰਤਤਵਨਕੇਰੀਜੀਐਸਕਲ
 ਤੁਪਕਕੇਨਾਮਜਾਨੀਜੀਅਲੀਜੀਅਧਿਓਪ੍ਰਗਟਸਭਾਕੇ
 ਮੰਦੁਉਚਗਨਕੀਜੀਅਹਿ . . . ਬਸੁਧਰਿਸਣੀ
 ਅਦਿਉਚਗੀਐਮਥਣੀਅੰਤਸਬਰਕੋਧੀਐਸਕਲ
 ਤੁਪਕਕੇਨਾਮਲਹੇਜੀਐਅਧਿਕਗਨਜਨਨਸੁਨਤਭਨੀ
 ਜੀਐ . . . ਨਗਾਧਿਪਣੀਅਰਿਭਣਿਜੀਮਥਣੀ
 ਪਦਕੋਅੰਤਧਰਿਜੀਸਭਸ਼ੀਨਾਮਤੁਪਕਕੇਲਹੀਐਪ੍ਰ
 ਗਟਸੁਕਬਿਜਨਸੁਨਤੋਕਹੀਐ . . . ਮ
 ਨਖੇਸਣੀਅਦਿਉਚਗਨਕੀਜੀਐਅੰਤਕਨੀਪਦਅੰ
 ਤਤਵਨਕੇਰੀਜੀਐਸਕਲਤੁਪਕਕੇਨਾਮਚਤੁਰਧਾਰਿ
 ਚਨੀਐਓਸੰਕਾਤਯਾਗਿਉਚਗੀਐਸੰਕਨਮਨੀਐ
 . . . ਰੇਸੰਦੇਸਣੀਪਦਕੋਪ੍ਰਥਮਥਖਨੀਐਅੰਤਅਸਰ
 ਨੀਸਬਰਤਵਨਕੇਰੀਜੀਐਸਕਲਤੁਪਕਕੇਨਾਮਚਤੁਰ
 ਲਹਿਲੀਜੀਐਓਕਾਬਿਤਕਾਬਿਕੇਬੀਚਉਚਗਨਕੀਜੀ
 ਐ . . . ਜਨਪਦੇਸਣੀਅਦਿਉਚਗਨਕੀਜੀਐਅੰ
 ਤਅੰਤਕਨੀਸਬਰਤਵਨਕੇਰੀਜੀਐਸਕਲਤੁਪਕਕੇ
 ਨਾਮਜਾਨੀਜੀਅਲੀਜੀਅਧਿਓਚਹੀਅਹਿਰਵਜਾਨੰਸੁ
 ਤੰਤੋਰੀਜੀਅਹਿ . . . ਮਾਨਵੇਰੁਣੀਪਦਕੋਪ੍ਰਥਮ
 ਥਖਨੀਐਅੰਤਅੰਤਕਨੀਪਦਕੋਬਹਿਪ੍ਰਮਾਨੀਐ
 ਸਕਲਤੁਪਕਕੇਨਾਮਜਾਨੀਤਿਓਚਿਤਮਹਿਓਕੁਤਭਵਿ
 ਥਭਵਨਇਸੀਕਰਿਮਾਨੀਅਹਿ . . . ਲੋਕੇਰੁਣੀਅ

ਦਿਉ ਚਰਨ ਕੀ ਜੀਐ ॥ ਤ ਕੇ ਹਰ ਭੀ ਅੰਤ ਸੁਰੋ ਕੇ ਰੀਜੀਐ ॥ ਸ
 ਕਲ ਤੁਪ ਕੇ ਕੇ ਨ ਮ ਜਾ ਨਿਜੀ ਖਲੀ ਜੀਐ ॥ ਹੋ ਗਿ ਦਿਵ ਸਸ
 ਤੁ ਮੁਖ ਤੋ ਭਾਖਿ ਯੋ ਕੀ ਜੀਐ ॥ ਲੋਕ ਗਜੀ
 ਅਰਿ ਭਟਿ ਜੋ ॥ ਅਰਣੀ ਸਬਦ ਅੰਤ ਤਿਉ ਦਿਜੋ ॥ ਸਕਲ
 ਤੁਪ ਕੇ ਨ ਮੁਲ ਹੀਜੋ ॥ ਸਾਸੁ ਸਿੰਮ੍ਰਤ ਨ ਮਝ ਕਹੀਜੋ
 ਦੇਸੇ ਸੀ ਗਵਣੀ ਭੋਖੀ ॥ ਅੰਤ ਅੰਤ ਕੀ ਸਬਦ ਹੋ ਭੋਖੀ ॥ ਸ
 ਕਲ ਤੁਪ ਕੇ ਕੇ ਨ ਮੁਲ ਹੀਜੋ ॥ ਸੁਕ ਬਿਜਨ ਨ ਕੇ ਸੁਨਤ ਭੁਨਿ
 ਜੋ ॥ ਬਿਭਾਖਿ ਇਸ ਟੀਪੁ ਨਿਭੋਖੀ ॥ ਅੰਤ ਅੰਤ ਕ
 ਨੀਪ ਕੋ ਰੋਖੀ ॥ ਸਕਲ ਤੁਪ ਕੇ ਕੇ ਨ ਮੁਲ ਹੀਜੋ ॥ ਸਾਸੁ ਸਿੰਮ੍ਰ
 ਤ ਨ ਮਝ ਭਾਣੇ ਜੋ ॥ ਪ੍ਰਥਮ ਕਾ ਸਪੀ ਇਸ
 ਟੀ ਸਬਦ ਬਖਾਨੀਐ ॥ ਅੰਤ ਅੰਤ ਕੀ ਸਬਦ ਤਵਨ
 ਕੇ ਠਨੀਐ ॥ ਸਕਲ ਤੁਪ ਕੇ ਕੇ ਨ ਮ ਜਾ ਨਿਜੀ ਖਲੀ ਜੀਐ
 ॥ ਹੋ ਸਕਾ ਤੇ ਅਗਿ ਨਿਰਸ ਕੁਝ ਚਰਨ ਕੀ ਜੀਐ ॥ ਅ
 ਵਨ ਮਨ ਗਨ ਕੇ ਪ੍ਰਥਮ ਬਖਾਨੀਐ ॥ ਪਿਤ ਟੀ ਇਸ ਟੀ ਅੰ
 ਤ ਤਵਨ ਕੇ ਠਨੀਐ ॥ ਬਹੁ ਗਿਘਤ ਨੀ ਸਬਦ ਤਵਨ ਕੇ ਰੀ
 ਜੀਐ ॥ ਹੋ ਸਕਲ ਤੁਪ ਕੇ ਕੇ ਨ ਮੁਲ ਹੀਜੀਐ ॥
 ਸਹ ਪਤ ਟੀ ਇਸ ਟੀ ਅਰਿਉ ਚਰੀਐ ॥ ਤ ਕੇ ਮ
 ਥਣੀ ਅੰਤ ਸਬਦ ਕੋ ਰੋਖੀਐ ॥ ਸਕਲ ਤੁਪ ਕੇ ਕੇ ਨ ਮੁਲ
 ਤੁਗਲ ਹਿਲੀ ਜੀਐ ॥ ਹੋ ਸਕ ਕ ਬਿਤਨ ਕੇ ਬਿਖੈ ਨਿਭੁਰੇ
 ਰੀਜੀਐ ॥ ਇੰਦ੍ਰੇਂਦ੍ਰ ਟੀ ਅਰਿਉ ਚਰਨ ਕੀ ਜੀਐ ॥
 ॥ ਮਥਣੀ ਤ ਕੇ ਅੰਤ ਸਬਦ ਕੋ ਰੀਜੀਐ ॥ ਸਕਲ ਤੁਪ ਕ

Digitized by Panjab Digital Library | www.panjabdigbib.org

ਤਸਬਰਅਰਣੀਤਿਤਿਜੈ॥ ਨਾਮਤੁਪਕਕੇਸਭਜੀਯਾ
ਜਨੀ॥ ਸੰਕਤਿਯਾਗਿਨਿਸੰਕਥਖੰਨੀ॥

ਬਹੁਇਸਟੀਅਰਣੀਆਰਿਬਖਾਨੀਐ॥ ਸਕਲਤੁਪ
ਕਕੇਨਾਮੁਚਿਤਮੈਜਾਨੀਐ॥ ਸੰਕਤਿਯਾਗਿਨਿਸੰਕ
ਉਚਰਨਕੀਜੀਐ॥ ਤੇਸਤਿਸੁਬਰਨਮਹੇਮਨੇਲੀਜੀ
ਐ॥ ਮਘਵੇਸਟੀਪ੍ਰਕਾਸਪਦਹਿਉਚ

ਗਾਨਾਮੁਪਕਕੇਤੋਤੈਲੀਜੈਸੁਕਬਿਸੁਧਰ ਮਤ
ਲੇਸਟੀਇਸਟੀਮਥਣੀਅੰਤਉਚਗਾਨਾਮੁਪਕਕੇਤੋਤ
ਤੈਲੀਜਹਿਸੁਕਬਿਸੁਧਰ ਜਿਸਨੇਸਟੀ

ਆਰਿਉਟਿਜੈ॥ ਇਸਟੀਮਥਣੀਅੰਤਕਹਿਜੈ॥ ਸਭਸ੍ਰੀਨ
ਮਤੁਪਕਕੇਲਹੀਐ॥ ਰੀਜੈਤਵਨਠਵਗਜਚਹੀਐ

ਪ੍ਰਥਮਪ੍ਰਕਾਸ਼ੀਸਟਿਸਬਰਬਖਾਨੀ
ਐ॥ ਇਸਟੀਮਥਣੀਪਰਕੇਬਹੁਪ੍ਰਮਾਨੀਐ॥ ਨਾਮਤੁਪ
ਕਕੇਸਕਲਜਾਨਿਜੀਯਨਕੀਜੀਅਹਿ॥ ਤੇਸੰਕਤਿਯਾਗਿ
ਨਿਸੰਕਉਚਰਨਕੀਜੀਅਹਿ ਬਹੁਧੀਮਣੀਅ

ਰਣੀਆਰਿਉਚਰੀਐ॥ ਸੰਕਤਿਯਾਗਿਨਿਸੰਕਤੋਸਬਰ
ਬਖਾਨੀਐ॥ ਤੇਕਿਸ੍ਰੀਸਕਬਿਕੀਕਨਨਮਨਮੈਆਨੀਐ

ਤੁਗਥਾੜਪਿਤਣੀਇਸਟੀਪਰਭਾਖੀਐ॥ ਅਰਣੀ
ਤਕੇਅੰਤਸਬਰਕੋਰਾਖੀਐ॥ ਸਕਲਤੁਪਕਕੇਨਾਮਹੀ

ਏਪਹਿਰਾਨੀਐ॥ ਤੇਚਤੁਗਸਭਕੇਬੀਚਨਿਸੰਕਥਖ
ਨੀਐ॥ ਇੰਦ੍ਰਣੀਇੰਦ੍ਰਣੀਆਰਿਬਖਾਨਕੋਅਰ

ਨਾਮਤੁਪਕਕੇਚਤੁਗਸਭਕੀਐ॥

ਟੀਤ ਕੇ ਅੰਤ ਸਬਦੇ ਕੰਠ ਨਿਕੋ ਸਕਲ ਤੁਪਕ ਕੇ ਨਾਮ ਜਾ
 ਨਿਜੀ ਅਲੀਜੀ ਐ ਚਿਤ ਕਾ ਬਿਕੇ ਬੀਚ ਨਿਗੁਰੇ ਦੀ
 ਜੀ ਐ ਓਹੋ ਸਿਵ ਇਸੇ ਸੇ ਸਟੀਭਾ ਖੀ ਐ
 ਇਸਟੀਕ ਚਿਕ ਅਗਣ ਪਦੇ ਕੋ ਰਖੀ ਐ ਸਕਲ ਤੁਪਕ
 ਕੇ ਨਾਮ ਅਮਿਤ ਜੀ ਅਜਾਨੀ ਐ ਚਿਤ ਕਾ ਅਗਿਨਿਸ
 ਕੁਰੇ ਸਦਾ ਬਖਾਨੀ ਐ ਤਖਣ ਇਸਟੀ ਇਸ
 ਟੀ ਇਸਟੀ ਭਾਖੀ ਐ ਅਗਣੀ ਤਕੇ ਅੰਤ ਸਬਦੇ ਕੰ
 ਰਖੀ ਐ ਸਕਲ ਤੁਪਕ ਕੇ ਨਾਮ ਜਾ ਨਿਜੀ ਅਲੀਜੀ ਐ
 ਚਿਤ ਨਿਗੁਰੇ ਸਤ ਕੇ ਮਾਝ ਉਚਰਨ ਕੀ ਜੀ ਐ ਗ
 ਜਗ ਜਗ ਜਨਨੀ ਪ੍ਰਭਾਨੀ ਭਾਖੀ ਐ ਮਥਣੀ ਤਕੇ ਅੰਤ
 ਸਬਦੇ ਕੋ ਰਖੀ ਐ ਸਕਲ ਤੁਪਕ ਕੇ ਨਾਮ ਜਾ ਨਿਜੀ ਅ
 ਲੀਜੀ ਐ ਚਿਤ ਕੇ ਭੀਤ ਭੇਰ ਨੈਕ ਹੋ ਕੀ ਜੀ ਐ
 ਅਸੁਏ ਸਟੀ ਇਸਟੀ ਇਸਟ ਓਚਰੀ ਐ ਤਕੇ ਮ
 ਥਣੀ ਅੰਤ ਸਬਦੇ ਕੋ ਰਖੀ ਐ ਸਕਲ ਤੁਪਕ ਕੇ ਨਾਮ ਜਾ
 ਨਿਜੀ ਅਲੀਜੀ ਐ ਬਾਹਰ ਜਗ ਜਨਨੀ ਗ
 ਜਨ ਭਾਖੀ ਐ ਅਗਣੀ ਤਕੇ ਅੰਤ ਸਬਦੇ ਕੋ ਰਖੀ ਐ ਸ
 ਕਲ ਤੁਪਕ ਕੇ ਨਾਮ ਜਾ ਨਿਜੀ ਅਲੀਜੀ ਐ ਚਿਤ ਕਾ ਬਿਕੇ
 ਕੇ ਭੀਤ ਪ੍ਰਗਟ ਬਖਾਨੀ ਐ ਤੁਗੇ ਸਟੀ ਇ
 ਸਟੀ ਪ੍ਰਭਾਨੀ ਪ੍ਰਥਮ ਕਹਿ ਸੰਤੁ ਸਬਦੇ ਕੋ ਅੰਤ ਤਵ
 ਨ ਕੇ ਬਹੁ ਗਿਗਿਹਿ ਸਕਲ ਤੁਪਕ ਕੇ ਨਾਮ ਜਾ ਨਿਜੀ ਅਲੀ
 ਜੀ ਐ ਚਿਤ ਸਕਲ ਗੁਨ ਜਨਨ ਸੁਨਤ ਨਿਸੰਕਭ ਟੀਜੀ

ਤੁਸਕ ਤੁਯਾਗ ਨਿਸੰਕਭ ਚਰਮੇ ਕੀ ਜੀ ਐ

ਐਂ ॥ ਐਂਇਸਿਸਤਿਪਿਤਣੀਪਰਕ
 ਹੀਐਂਇਸਣੀਅਸਣੀਸਬਰਨਿਲਹੀਐਂਸਭਸ੍ਰੀ
 ਨਮਤੁਪਕਕੇਜਨੀਐਂਕਬਿਤਕਬਿਕੇਭੀਤਰਭੀਐਂ
 ਬਰੰਜਕੇਸਭਪੀਨਮਬਖਨਕੋ॥
 ਪ੍ਰਭਣੀਪਿਤਣੀਇਸਣਿਬਹਿਪਰਠੀਕੋ॥ ਅਸਣੀ
 ਭਖਿਤੁਪਕਕੇਨਮਪਛਣੀਐਂਓਂਜਵਨਸਬਰਮੇਰ
 ਹੀਐਂਤਹੀਬਖਨੀਐਂ ॥ ਹਸਤਿਏਸਪ੍ਰਭਪਿਤਣੀ
 ਗ੍ਰਭਣੀਭਖੀਐਂਅਸਣੀਤਕੇਅੰਤਸਬਰਕੋਭਖੀਐਂ ॥
 ॥ ਨਮਤੁਪਕਕੇਸਕਲਜਾਨੀਜੀਅਣੀਜੀਐਂਓਂਜਵਨ
 ਕਬਿਤਮੈਚੋਹੇਸੁਪਰਤਹੰਦੀਜੀਐਂ ॥ ਵਰਗਟ
 ਪ੍ਰਭਪਿਤੁਸਤਣੀਪਰਭਖਿਕੋ॥ ਅਸਣੀਤਕੇਅੰਤਸ
 ਬਰੰਕੋਭਖਿਕੋ॥ ਸਕਲਤੁਪਕਕੇਨਮਚਤੁਗੀਅਜਨੀ
 ਐਂਓਂਚਪੀਐਂਦੀਜੀਐਂਜਹੰਨਬ੍ਰਿਥਬਖਨੀਐਂ॥
 ਵਰਗਟਗਇਸਣੀਇਸਣੀਭਖੀਐਂ॥ ਅਸਣੀਤ
 ਕੇਅੰਤਸਬਰਕੋਭਖੀਐਂ॥ ਸਕਲਤੁਪਕਕੇਨਮਜਾਨੀ
 ਜੀਅਣੀਜੀਐਂਓਂਕਬਿਤਕਾਬਿਕੇਭੀਤਰਭੀਚਹਿਕੋ
 ਕੀਜੀਐਂ ॥ ਵਪ੍ਰਇਸਣੀਮਥਣੀਅਰਿਭਣੀ
 ਜੀਐਂ॥ ਅਸਣੀਤਕੇਅੰਤਸਬਰਕੋਦੀਜੀਐਂ॥ ਸਕਲਤੁ
 ਪਕਕੇਨਮਹਿਰੇਮਹਿਜਾਨੀਐਂਓਂਚੋਹੇਸਬਰਤੁਮਜਨ
 ਨਿਡਰਤਹੰਠੀ ॥ ਪਰਮੇਸਇਸਗਣਿਨਅਰਿ
 ਬਖਨੀਐਂ॥ ਅਸਣੀਤਕੇਅੰਤਸਬਰਕੋਭਖੀਐਂ॥ ਸ

੨

੧੨੪

ਕਲਤੁਪਕਕੇਨਮਚਤੁਪਹਿਚਨੀਐਹਿਕਥਿਤਕ
 ਬਿਕੇਮਭੁਨਿਸੰਕਥਖੀਅਹਿ ਬਾਹਣੌੜ
 ਏਰਣੀਇਰਣੀਅਰਿਕਹਿਅਭਣੀਤਕੇਅੰਤਸ
 ਬੋਕੋਬਹੁਗਿਨਿਸਕਲਤੁਪਕਕੇਨਮਸਾਂਤਿਕਰਿਜ
 ਨੀਐਹਿਸੰਕਾਤਘਗਿਉਚਥਨਸੰਕਮਨੀਐ
 ਬਲਤੁਪਤਿਪਤਣੀਪਰਪ੍ਰਥਮਕਹਿਜੀਐਅ
 ਰਨਤਕੇਅੰਤਸਬੋਕੋਰੀਜੀਐਅਮਿਤਤੁਪਕਕੇ
 ਨਮਚਤੁਗੀਅਜਾਨੀਅਹੁੰਯੋਜਵਨਭਵਗਮੈਚਥ
 ਐਤਹਿਥਖੀਅਹੁ ਇਤੁਸੇਸਣੀਇਸਣੀ
 ਇਸਣੀਭਖੀਐਹੰਤੀਤਕੇਅੰਤਸਬੋਕੋਰੀਐਸ
 ਕਲਤੁਪਕਕੇਨਮਜਾਨਿਜੀਅਣੀਜੀਐਹਿਕਥਿ
 ਤਕਾਥਿਕੇਮਭੁਨਿਭਗੁਰੀਜੀਐ ਕੁੰਭੀਏ
 ਸਇਸਇਸਣੀਅਰਿਥਖੀਐਇਸਣੀਅਭਣੀ
 ਅੰਤਤਵਨਕੇਠਨੀਐਸਕਲਤੁਪਕਕੇਨਮਲੀ
 ਜੀਅਹੁਜਾਨਿਕਗਿਓਜੇਪੁਕੋਰੀਜੀਅਹੁਤਿਹਤੁਹਿਤ
 ਬਤਇਕਹਿ ਕੁੰਜੇਸੇਸਇਸਪਿਤਣੀਪ੍ਰਤਣੀ
 ਭਖੀਐਹੰਤੀਤਕੇਅੰਤਸਬੋਕੋਰੀਐਸਕਲਤੁਪ
 ਕਕੇਨਮਜਾਨਿਜੀਅਣੀਜੀਐਹਿਕਥਿਤਕਾਥਿਕੇਖੀ
 ਰਨਿਸੰਕਥਣੀਜੀਐ ਕਗੇਇਰਣੀਇਰਣੀ
 ਣੀਭਖੀਐਪਿਤਣੀਤਕੇਅੰਤਸਬੋਕੋਰੀਐ
 ਅਰਿਕਹਿਨਮਤੁਪਕਕੇਲੇਪਛਾਨਕੋਹਿਕਥਿਤਕ

ਥਿਕੇਥੀਚਰੀਜੀਅਹੁਜਾਨਕੈ ॥ ਤਸਾਹਪ੍ਰਭਪ੍ਰਭ
 ਪ੍ਰਭਟੀਆਰਿਥਖਾਨੀਐ॥ ਅਸਟੀਤਕੇਅੰਤਸਬਰ
 ਕੈਠਨੀਐ॥ ਸਕਲਤੁਪਕਕੇਨਾਮਜਾਨਿਜੀਅਲੀਜੀਐ
 ॥ ਹੋਜਹੰਚਭੀਐਸਬਰਤਹੀਤੇਦੀਜੀਐ
 ਸਉਡੇਸਇਸਇਸਇਸਟੀਆਰਿਥਖਾਨਕੈ॥ ਅਸਟੀ
 ਤਕੇਅੰਤਸਬਰਕੈਠਨੀਕੈ॥ ਸਕਲਤੁਪਕਕੇਨਾਮ
 ਜਾਨਜੀਅਲੀਜੀਐ॥ ਹੋਯਾਕੇਭੀਤਰਭੈਰਨੈਕਨਹੀ
 ਕੀਜੀਐ ॥ ਸਿਧੁੰਗਸਇਸਪਤਿਕਹਿਪ੍ਰਭਟੀਭਾ
 ਥੀਐ॥ ਅਸਟੀਤਕੇਅੰਤਸਬਰਕੈਗੰਧੀਐ॥ ਸਕ
 ਲਤੁਪਕਕੇਨਾਮਜਾਨਿਜੀਅਲੀਜੀਐ॥ ਹੋਕਾਬਤਰੈ
 ਹੁੰਮਾਝਨਿਤੂੰਦੈਰੀਜੀਐ ॥ ਅਨਿਕੇਪੰਡਇੰਦ੍ਰ
 ਟੀਇੰਦ੍ਰਟੀਭਖੀਐ॥ ਅਸਟੀਇਸਟੀਅੰਤਸਬਰ
 ਕੈਗੰਧੀਐ॥ ਸਕਲਤੁਪਕਕੇਨਾਮਜਾਨਿਜੀਅਲੀਜੀ
 ਐ॥ ਹੋਸੁਕਾਬਿਸੰਭਕਥੀਚਥੀਚਗਨਕੀਜੀਐ
 ਨਗਨਹਿਨਇਸਟੀਏਸਟੀਭਖੀਐ॥ ਮਥਟੀਤ
 ਕੇਅੰਤਸਬਰਕੈਗੰਧੀਐ॥ ਸਕਲਤੁਪਕਕੇਨਾਮਚਤੁ
 ਗੀਅਜਾਨੀਐ॥ ਹੋਪੁਸਤੁਪੀਥਿਨਮੰਝਨਿਸੰਕਬਖਾ
 ਨੀਐ ॥ ਹਮਪਤਪਤਪਤਪਤਟੀਆਰਿਭਟੀ
 ਜੀਐ॥ ਅਸਟੀਤਕੇਅੰਤਸਬਰਕੈਰੀਜੀਐ॥ ਸਕ
 ਲਤੁਪਕਕੇਨਾਮਚਤੁਗੀਅਜਾਨੀਐ॥ ਹੋਕਾਬਿ
 ਤਕਾਬਿਕੇਮੰਝਨਿਸੰਕਬਖਾਨੀਐ ॥

ਜਪਤਿਨ੍ਰਿਪਣੀਨ੍ਰਿਪਣਿਭਟਿਜੈ॥ਨ੍ਰਿਪਣੀਅਸਣੀ
 ਧੁਨਿਪਰਰਿਜੈ॥ਸਭਸ੍ਰੀਨਾਮਤੁਪਕਕੇਲਹੀਐ॥
 ਹਮਏਰੋਪਈਕਹੀਐ ਸਾਵਜ
 ਨ੍ਰਿਪਨ੍ਰਿਪਨ੍ਰਿਪਤਿਨ੍ਰਿਪਣੀਭਾਖੀਐ॥ਅਸਣੀਤਕੇ
 ਤਸਬਰਕੋਗਖੀਐ॥ਅਮਿਤਤੁਪਕਕੇਨਾਮਜਾਨਿਜੀ
 ਅਣੀਜੀਐ॥ਓਕਬਿਤਕਾਬਿਕੇਮਏਉਚਰਿਏਕੀ
 ਜੀਐ ਅਰਿਸਬਰਮਤੰਗਭਣੀ
 ਜੈ॥ਚਰਬਗਨ੍ਰਿਪਪਰਕੋਰੀਜੈ॥ਅਸਣੀਤਕੇਅਤਬ
 ਖਨਗਾਸਭਸ੍ਰੀਨਾਮਤੁਪਕਕੇਜਾਨਹੁ ਅਰਿਗ
 ਅੰਨਸਬਰਓਚਰੀਐ॥ਚਰਬਗਨ੍ਰਿਪਸਬਰਹਿ
 ਧਰੀਐ॥ਅਸਣੀਸਬਰਬਹੁਮਿਤਿਹਰਿਜੈ॥ਨਾਮਤੁਪ
 ਕਕੇਸਭਲਹਿਠਿਜੈ ਬਜਸਬਰਕੋਪ੍ਰਥਮਭ
 ਣੀਜੈ॥ਚਰਬਗਨ੍ਰਿਪਸਬਰਧਰੀਜੈ॥ਸਕਲਤੁਪਕ
 ਕੇਨਾਮਪਛੰਨਾਅਮੈਭੇਰਗਤਕਨਜੋਨਾ ਬ
 ਹਸਬਰਕੋਅਰਿਓਚਰੀਐ॥ਚਰਿਬਗਨ੍ਰਿਪਸਬਰ
 ਹਿਧਰੀਐ॥ਸਭਸ੍ਰੀਨਾਮਤੁਪਕਕੇਲਹੀਐ॥ਚਰੀਐ
 ਜਿਹੰਠਤਿਹੰਠਕਹੀਐ ਤੁੰਗਸਬਰਕੋਅਰਿ
 ਉਚਰੀਐ॥ਚਰਿਬਗਨ੍ਰਿਪਪਰਕੋਤੰਗਾਸਕਲਤੁਪਕਕੇਨਾ
 ਮਲਹੀਜੈ॥ਗੁਰੋਜਹੰਤਿਹੰਠਵਭਣੀਜੈ ਏਧ
 ਰਮੁਖਤੇਅਰਿਬਖੋਨਾ॥ਚਰਬਗਨ੍ਰਿਪਸਬਰਹਿਠਾ
 ਨਾ॥ਨਾਮਤੁਪਕਕੇਸਕਲਲਹਿਜੈ॥ਕਬਿਤਕਾਬਿਕੇ

ਮੰਭੁਟਿਜੈ ॥੧੬੫॥ ਧਰਮਸਬਰਕੋਅਰਿਭਟਿਜੈ॥
 ਰਾਗਗਨਿਸੰਬਰਕਹਿਜੈ॥ ਅਗਿਪਰਤਕੇਅੰਤਬ
 ਥੋਨੈ॥ ਨਮਤੁਪਕਕੇਸਕਲਪਛੋਨੈ॥੧੬੬॥ ਰੇਵਸ
 ਬਰਕੁੰਅਰਿਬਖਨਹੁ॥ ਨਿਪਪਰਤੀਨਬਾਪੁਨਿਠ
 ਨਹੁ॥ ਸੰਤੁਸਬਰਕੋਬਹੁਭਿਭਟਿਜੈ॥ ਨਮਤੁਪਕਕੇਸ
 ਕਲਲਹਿਜੈ॥੧੬੭॥ ਅਮਰਸਬਰਕੁੰਅਰਿਉਚ
 ਰਹੁ॥ ਨਿਪਪਰਤੀਨਬਾਪੁਨਿਠਹੁ॥ ਅਰਿਕਹਿਨਮ
 ਤੁਪਕਕੇਠੀਜੈ॥ ਕਬਿਤਕਾਬਿਕੇਭੀਤਰੀਜੈ॥੧੬੮॥
 ॥ਨਿਜਸਬਰਕੋਅਰਿਉਚਰੀਐ॥ ਨਿਪਪਰਤੀਨ
 ਬਾਪੁਨਿਧਰੀਐ॥ ਅਰਿਕਹਿਨਮਤੁਪਕਕੇਜਨਹੁ॥
 ਸੰਕਛਡਿਨਿਸੰਕਬਖਨਹੁ॥੧੬੯॥ ਬਿਬਿਧਸਬ
 ਰਕੋਅਰਿਭਟਿਜੈ॥ ਤੀਨਬਾਗਨਿਪਸਬਰਧਰੀਜੈ
 ॥ਗਿਪਕਹਿਨਮਤੁਪਕਕੇਖਭਿਅਭਿਸੰਕਾਤਿਅਗਿਸਭ
 ਕਭੀਅਹਿ॥੧੭੦॥ ਸੁਰਪਰਅਰਿਸਬਰਕੋਧਰੀਐ॥
 ਤੀਨਬਾਗਨਿਪਪਰਕੁੰਡਰੀਐ॥ ਅਗਿਪਰਤਕੇਅੰ
 ਤਬਥੋਨੈ॥ ਸਭਸ੍ਰੀਨਮਤੁਪਕਕੇਜਨੈ॥੧੭੧॥ ਸੁਮਨ
 ਸਬਰਕੋਅਰਿਬਖਨਹੁ॥ ਤੀਨਬਾਗਨਿਕਪਰ
 ਠਨਹੁ॥ ਅਗਿਪਰਤਕੇਅੰਤਭਟਿਜੈ॥ ਨਮਤੁਪਕ
 ਕੇਸਕਲਲਹਿਜੈ॥੧੭੨॥ ਅਰਿਸਬਰਕਿਰਵੇਸ
 ਬਥੋਨੈ॥ ਤੀਨਬਾਗਨਿਪਪਰਹਿਪ੍ਰਮੰਨੈ॥ ਅਗਿਪਰ
 ਤਕੇਅੰਤਭਟਿਜੈ॥ ਸਭਸ੍ਰੀਨਮਤੁਪਕਕੇਲਹਿਭੀ

ਜੈ॥੮੩॥ ਬਿੰਦੁ ਸਬਰ ਦੁ ਉਚਹੁ॥ ਤੀਨ ਬਰਨ
 ਇਕ ਪਰ ਡਹੁ॥ ਅਰਿਪਰ ਅੰਤਤ ਵਨ ਕੇ ਰੀਜੀਐ॥
 ਮਤੁ ਪਕ ਕੇ ਸਭ ਲਹਿ ਲੀਜੀਐ॥੮੪॥ ਗਤਿ ਬਿਦਨ
 ਸਬਰ ਦਿਬ ਖਨੁ॥ ਤੀਨ ਬਰ ਪਤਿ ਪਰ ਪ੍ਰਮਾਨੁ
 ॥ ਅਰਿਪਰ ਅੰਤਤ ਵਨ ਕੇ ਕਹੀਐ॥ ਸਭ ਸੀਨ ਮਤੁ ਪ
 ਕ ਕੇ ਲਹੀਐ॥੮੫॥ ਸਭ ਸੀਨ ਮਤੁ ਪ
 ਕ ਕੇ ਲਹੀਐ॥੮੬॥ ਅਮ੍ਰਿਤ ਸਬਰ
 ਦਿਉ ਚਰਨ ਕੀ ਜੀਐ॥ ਤੀਨ ਬਰ ਪਤਿ ਸਬਰ ਤਵ
 ਨ ਕੇ ਰੀਜੀਐ॥ ਸੁੰਦਰ ਸਬਰ ਪੁਨਿ ਤਕੇ ਅੰਤ ਬਖਾਨੀ
 ਐ॥ ਹੋ ਸਕਲ ਤੁਪਕ ਕੇ ਨਾਮ ਚਤੁਰ ਜੀਯ ਜਾਨੀਐ॥
 ॥੮੭॥ ਮਧੁ ਪਰ ਮੁਖ ਤੇ ਪ੍ਰਥਮੈ ਨੀਕੇ ਭਾਖੀਐ॥ ਤੀਨ
 ਬਰ ਪਤਿ ਸਬਰ ਤਵ ਨ ਕੇ ਭਾਖੀਐ॥ ਅਰਿਕ ਹਿਨ
 ਮਤੁ ਪਕ ਕੇ ਚਤੁਰ ਪਛਾਨੀਐ॥ ਹੋ ਜਹ ਜਹ ਚਹੀਐ ਸ
 ਬਰ ਨਿਸੰਕ ਬਖਾਨੀਐ॥੮੮॥ ਸੁਧਾ ਸਬਰ ਕੋ ਅ
 ਦਿਉ ਚਰਨ ਕੀ ਜੀਐ॥ ਨਿਪ ਪਰ ਤਕੇ ਅੰਤ ਬਰੈ
 ਜੀਐ॥ ਰਿਪ ਪਰ ਭਾਖਿ ਤੁਛ ਗਨਾ ਮਜੀਯ ਜਾਨੀਐ॥
 ਹੋ ਸੁਕ ਬਿੰਦੁ ਪਈ ਮਾਣ ਨਿਸੰਕ ਬਖਾਨੀਐ॥੮੯॥ ਸ
 ਬਰ ਪੁਖ ਸੁਮੁਖ ਤੇ ਪ੍ਰਥਮ ਉਚਹੀਐ॥ ਤੀਨ ਬਰ
 ਪਸਬਰ ਅੰਤ ਤਿਠ ਡਹੀਐ॥ ਰਿਪ ਪਰ ਭਾਖਿ ਤੁਪਕ ਕੇ
 ਨਾਮ ਲਹੀ ਜੀਐ॥੯੦॥ ਅਸੁਰ ਸਬਰ ਸੁਮੁਖ ਤੇ
 ਦਿਉ ਚਰ ਕੋ॥ ਤੀਨ ਬਰ ਨਿਪਸਬਰ ਤਵ ਨ ਕੇ ਡਹੈ॥
 ਰਿਪ ਕਹਿਨ ਮਤੁ ਪਕ ਕੇ ਚਤੁਰ ਬਿਚਰੀਐ॥ ਹੋ ਛੇਰ ਸੋਗ

ਮਾਹਿਤਿ ਸੰਕਉ ਚਗੀ ਐ ॥ ਪ੍ਰਥਮ ਪ੍ਰਣਵ ਪਰਕੈ
ਸੁਕ ਬਿਬਖਾਨੀ ਐ ॥ ਚਰਬ ਗਨਿ ਪਸਬਰ ਤਵਨ ਕੇ
ਠਨੀ ਐ ॥ ਅਗਿਕ ਹਿਨ ਮਤੁ ਪਕ ਕੇ ਹਿੰਦ ਪਛਾਨੀ ਐ ॥
ਹੋ ਸੁਧਨੀ ਸਵਣਾ ਭੀਤ ਗਨਿ ਚਰਬਾਨੀ ਐ ॥ ੧੧ ॥ ਜੀਵ
ਦੰਤ ਪਰ ਪ੍ਰਥਮ ਉਚਰਨ ਕੀ ਜੀ ਐ ॥ ਚਰਬ ਗਨਿ ਪਸਬ
ਰ ਹਿੰਦ ਅੰਤ ਭਣੀ ਜੀ ਐ ॥ ਅਗਿਕ ਹਿਨ ਮਤੁ ਪਕ ਕੇ ਹਿੰ
ਦ ਪਛਾਨ ਲੈ ॥ ਹੋ ਕਹੀ ਹਮ ਗੀ ਆ ਜਹਿੰਦੇ ਪਹਿ ਚਨ ਲੈ
॥ ੧੨ ॥ ਚਰਬਾਨੀ ॥ ਬਪੁਰ ਪਰਕੈ ਪ੍ਰਥਮ ਉਚਰਨ ਚਰ
ਬ ਗਨ ਇਕ ਪਰ ਚਰ ॥ ਸੰਤੁ ਸਬਰ ਕੈ ਬਹੁ ਗਿਭਣਿ
ਜੋ ॥ ਨਾਮਤੁ ਪਕ ਕੇ ਸਭ ਲਹਿ ਲਿਜੈ ॥ ੧੩ ॥ ਬਹੁ ਗਿ
ਹਰ ਸਬਰ ਬਖਾਨੀ ॥ ਚਰਬ ਗਪਤਿ ਸਬਰ ਪ੍ਰਮਾਨੀ ॥
ਅਗਿਕ ਹਿਨ ਮਤੁ ਪਕ ਕੇ ਲਹੀ ਐ ॥ ਭੁਲਾ ਚੰਦਰ ਬੀ
ਚਹੀ ਸਕਹੀ ਐ ॥ ੧੪ ॥ ਪ੍ਰਣਵ ਦੰਤ ਪਰ ਪ੍ਰਥਮ ਭਣੀ ਜੈ ॥
ਚਰਬ ਗਨਿ ਪਸਬਰ ਪਹੀ ਜੈ ॥ ਅਗਿਕ ਪਰਤ ਕੇ ਅੰਤ
ਬਖਾਨਹੁ ॥ ਸਭ ਸੀਨ ਮਤੁ ਪਕ ਕੇ ਜਾਨਹੁ ॥ ੧੫ ॥ ਅੰਤ
ਹੀ ਜਗ ਸਬਰ ਕਹੁ ਮੁਖ ਸੋ ਅਰਿ ਬਖਾਨੀ ਐ ॥ ਗਿਪ
ਕਹਿ ਨਿਪ ਪਰ ਬਰ ਚਰ ਭੁਨਿਠਨੀ ਐ ॥ ਸੰਤੁ ਸਬਰ
ਕੋਤ ਕੇ ਅੰਤ ਬਖਾਨਕੈ ॥ ਹੋ ਸਕਲ ਤੁਪਕ ਕੇ ਨਮ ਲੀਜੀ
ਐ ਜਾਨਕੈ ॥ ੧੬ ॥ ਪ੍ਰਥਮ ਬਿਗਪਤ ਸਬਰ ਉਚਰਨ
ਕੀ ਜੀ ਐ ॥ ਸੰਤੁ ਸਬਰ ਕੋਤ ਕੇ ਅੰਤ ਭਣੀ ਜੀ ਐ ॥ ਬਹੁ
ਗਿ ਸੰਤੁ ਪਰਤਿ ਉਪਰੰਤ ਬਖਾਨੀ ਐ ॥ ਹੋ ਸਕਲ ਤੁਪਕ

ਸ

ਨਿਰੰਕਾਰੀ ਅਹਿੰਸਾ
ਤਕਰੂਰੀ ਅਹਿੰਸਾ

ਪ

ਕੇਨਮਚਤੁਗਚਿਤਜਾਨੀਐ॥੫੭॥
 ਚਕੁੰਤੁਅਰਿਉਚਰੀਐ॥ਚਰਬਰਅੰਤਤਵਨਕੇਧਰੀ
 ਐ॥ਅਰਿਪਦਮੁਖਤੋਂਬੁਧਿਬਖੀਨੈ॥ਨਮਤੁਪਕਕੇ
 ਤੇਹਿਪੁਮਨੈ॥੫੮॥
 ਤੇਅਰਿਬਖੀਨੀਐ॥ਚਰਬਰਨਿਪਸਬਰਸੁਹਰਕ
 ਠਿਠਨੀਐ॥ਸਕਲਤੁਪਕਕੇਨਮਜਾਨਿਜੀਘਲੀਜੀ
 ਐ॥ਹਿਛੰਦਪਧਰੀਮਣਨਿਡਰੂਰੀਜੀਐ॥੫੯॥
 ਗਰੰਤਪਦਮੁਖਤੋਂਅਰਿਬਖੀਨੀਐ॥ਅਰਿਕਹਿਨਿ
 ਪਪਰਬਰਚਗੁਪਿਠਨੀਐ॥ਅਰਿਕਹਿਨਮਤੁਪਕ
 ਕੇਹਿਰੈਬਖੀਨੀਐ॥੬੦॥
 ਥਮਉਚਰੀਐ॥ਚਰਬਰਨਿਪਸਬਰਤਵਨਪਰ
 ਗੀਐ॥ਅਰਿਕਹਿਨਮਤੁਪਕਕੇਚਤੁਪਛਨੀਐ॥
 ਤੇਛੰਦਚੰਪਈਮੰਹਿਨਿਸੰਕਬਖੀਨੀਐ॥੬੧॥
 ਨਰੰਤਕਸਬਰਸੁਮੁਖਤੋਂਭਾਖੀਐ॥ਚਤੁਪਛਾਗ
 ਨਿੰਸਬਰਤਵਨਕੇਭਾਖੀਐ॥ਸਕਲਤੁਪਕਕੇਨ
 ਮਜਾਨਿਜੀਘਲੀਜੀਐ॥ਹਿਸੁਪਨਿੰਦੋਹਮਾਹਿਨਿ
 ਰੂਰੂਰੀਜੀਐ॥੬੨॥
 ਰਿਬਖੀਨੀਐ॥ਚਰਬਰਨਿਪਸਬਰਤਵਨਕੇਠਨੀ
 ਐ॥ਸੰਤੁਸਬਰਕੋਅੰਤਤਵਨਕੇਭਾਖੀਐ॥ਹਿਸਕ
 ਲਤੁਪਕਕੇਨਮਚਤੁਗਚਿਤਗਾਖੀਐ॥੬੩॥
 ਰਬਅਵਸਤਾਅਰਿਪਦਅਰਿਬਖੀਨੀਐ॥ਚਤੁਗ

ਬਗਤਿ ਪਸ ਬਰਤ ਵੇਨ ਕੇ ਠੀਐ ॥ ਸੰਤੁ ਸਬ ਰੇ ਕੇ ॥
 ਤੁਸੁ ਬਹੁ ਭਿਖਾਨ ਕੇ ॥ ਹਿਸ ਕਲੁ ਚੁਪ ਕੇ ਕੇ ਤਮੁ ॥
 ਐ ਜਾਨਿ ਕੇ ॥ ੮੨ ॥ ਜਮ ਪਾਸੀ ਕੇ ਤਮੁ ॥ ਆਰਿ ਉਚਰੀ
 ਐ ॥ ਭਿਕਰਿ ਨਿਪ ਪਰ ਬਾਹੁ ਚਰਨੁ ਨਿਡਰੀ ॥ ਐ ॥ ਸੁਕ
 ਬਿਤੁ ਪਕ ਕੇ ਤਮੁ ॥ ਭਾਖ ਅਗਿ ਲੀਜੀ ॥ ਐ ॥ ਸੁਪਨ ਸ
 ਵੇ ॥ ਮਾਝ ਨਿਡਰੁ ਭੈ ਜੀ ॥ ਐ ॥ ੮੩ ॥ ਅਗਿ ਬਾਹਿ
 ਅਗਿ ਆਰਿ ਉਚਰਨ ਕੀ ਜੀ ॥ ਐ ॥ ਚਲੀ ਬਾਹੁ ਪਤਿ ਸੁਖ
 ਤਵਨ ਕੇ ਰੀਜੀ ॥ ਐ ॥ ਸਕਲੁ ਚੁਪ ਕੇ ਕੇ ਤਮੁ ॥ ਜਿਨੀ ॥
 ਲੀਜੀ ॥ ਐ ॥ ਹਿਓ ਛੇ ਛੇ ਛੇ ਛੇ ਛੇ ਛੇ ਛੇ ਛੇ ਛੇ ਛੇ ਛੇ ਛੇ
 ਅਹਿ ॥ ੮੪ ॥ ਅਸ ਜੀ ॥ ਅਗਿ ਆਰਿ ਉਚਰਨ ਕੀ ਜੀ
 ਐ ॥ ਜਗ ਬਗਤਿ ਪਰ ਕੇ ਬਹੁ ਭਿਤ ਛੇ ਜੀ ॥ ਐ ॥ ਅਗਿ
 ਕਹਿਨਾ ਮੁਖ ਪਕ ਕੇ ਚਤੁਰ ਪਛੀ ॥ ਐ ॥ ਓਛੇ ਛੇ ਛੇ ਛੇ
 ਨਾ ॥ ਹਿਨਿ ਸੰਕ ਬਖੀ ॥ ਐ ॥ ੮੫ ॥ ਕੇ ਰਬ ਸੀ ਅਗਰ
 ਪਰ ਅਗਿ ਉਚਰੀ ਜੀ ॥ ਐ ॥ ਜਗ ਬਗਤਿ ਪਸ ਬਰਤ ਸੁਖ
 ਭਿਕਰੀ ਜੀ ॥ ਐ ॥ ਅਗਿ ਕਹਿਨਾ ਮੁਖ ਪਕ ਕੇ ਚਤੁਰੀ ਬੇਰ
 ਗੀ ॥ ਐ ॥ ਓਛੇ ਛੇ ਛੇ ਛੇ ਛੇ ਛੇ ਛੇ ਛੇ ਛੇ ਛੇ ਛੇ ਛੇ
 ਬਾਹੁ ਬਾਹੀ ਅਗ ਅਸ ਬਰਤਿ ਬਖੀ ॥ ਐ ॥ ਜਗ ਬ
 ਗਤਿ ਪਸ ਬਰਤ ਵੇਨ ਕੇ ਠੀਐ ॥ ਅਗਿ ਕਹਿਨਾ ਮੁਖ ਪ
 ਕੇ ਕੇ ਚਤੁਰ ਪਛੀ ॥ ਐ ॥ ਓਛੇ ਛੇ ਛੇ ਛੇ ਛੇ ਛੇ ਛੇ ਛੇ ਛੇ ਛੇ ਛੇ
 ਪਮ ਜੀ ॥ ੮੬ ॥ ਤਨ ਬਾਸੀ ਅਗਿ ਹਿਰੇ ਅਗਿ ਬਖ
 ਨ ॥ ਐ ॥ ਜਗ ਬਗਤਿ ਪਸ ਬਰਤ ਵੇਨ ਕੇ ਠੀਕੇ ॥ ਅਗਿ ਕਹਿ

ਨਾਮਤੁਪਕਕੇਚਤੁਰਪਛਾਨੀਐ॥ਉਕਰੁਉਚਰਨ
 ਤਓਜਓਜੀਅਜਾਨੀਐ॥੮੩੧॥ਅਸੁਰਸਬਰਕੋਅ
 ਰਿਉਚਰਨਕੀਜੀਐ॥ਪਿਤਕਹਿਨਿਪਪਰਅੰਤਤਵ
 ਨਕੇਰੀਜੀਐ॥ਅਰਿਕਹਿਨਮਤੁਪਕਕੇਚਤੁਰਪਛਾਨੀ
 ਐ॥ਉਨਿਡਰਬਖੋਨਤਓਜਓਜੀਅਜਾਨੀਐ॥੮੩੨॥
 ਰਾਛਸਾਧਿਪਰਮੁਖਤੇਅਰਿਬਖਾਨੀਅੰਗੁਲਰਬ
 ਰਪਤਿਸਬਰਤਵਨਕੇਰੀਐ॥ਅਰਿਕਹਿਨਮ
 ਤੁਪਕਕੇਚਤਮੈਜਨਿਲੈ॥ਉਜੋਪੁਛੈਤੁਹਿਅਇਨਿ
 ਸੰਕਬਤਇਰੈ॥੮੩੩॥ਵਨਵਰਿਖਰਮੁਖਤੇਸੁਧ
 ਰਪੁਖਮਉਚਰਗਾਰਬਾਧਨਿਪਸਬਰਤਵਨਕੇਅੰ
 ਤਧਗਾਅਰਿਕਹਿਨਮਤੁਪਕਕੇਚਤੁਰਪਛਾਨਲੈ॥
 ਤੋਸੁਕਬਿਸਭਕੇਮੰਦੁਨਿਡਰੁਏਭਾਖਿਰੈ॥੮੩੪॥
 ਅਮਰਨਅਰਿਅਰਿਸੁਸੁਕਬਿਉਚਰਕੋ॥ਭੀਨ
 ਬਗਨਿਪਸਬਰਅੰਤਰਿਓਡਰਿਕੋ॥ਅਰਿਕਹਿਨ
 ਮਤੁਪਕਕੇਸਕਲਸੁਧਾਰਿਲੈ॥ਉਪਤ੍ਰਿਕੇਚਤਤਤਿ
 ਓਨਰਕੋਤੁਰਤਸਿਖਇਰੈ॥੮੩੫॥ਸੰਕਸਬਰਕੁੰ
 ਆਰਿਉਚਰਨਕੀਜੀਐ॥ਅਰਅਰਕਹਿਪਤਿਚ
 ਰਬਰਪਰੀਜੀਐ॥ਸੰਤਸਬਰਕੁੰਤਕੇਅੰਤ
 ਬਖਾਨੀਐ॥ਉਸਕਲਤੁਪਕਕੇਨਮਚਤੁਰਜੀਅ
 ਜਾਨੀਐ॥੮੩੬॥ਸਤਕ੍ਰਿਤਅਰਅਰਅਰਿਉਚਰਨ
 ਕੀਜੀਐ॥ਚਰਬਗਨਿਪਸਬਰਤਵਨਕੇਚੀਜੀਐ॥

* ਗੁਰਬਾਨਿ ਪ੍ਰਸਾਦਿ ਤਵ ਨੇਕੀ ਐ

ਸੰਤੁ ਸਬਰ ਕੋ ਤਕੈ ਅੰਤ ਬਖਾਨੈ ॥ ਸਕਲ ਤੁਪ
ਕੈ ਨਾਮ ਲੀਜੀ ਅੰਤੁ ਜਾਨਿ ਕੈ ॥ ੮੩੬ ॥ ਸਚੀ ਪਤਰ
ਅਗਿਆਰਿ ਸਬਰ ਕਹੈ ਭਾਖੀ ਐ ॥ ਅਗਿਆਰਿ ਸ
ਤੁਪ ਕੇ ਚਤੁਰ ਪਛਾਨੀ ਐ ॥ ਚੰਦ੍ਰ ਲਾਨ ਮੰਦ੍ਰ ਨਿ
ਸੰਕ ਬਖਾਨੀ ਐ ॥ ੮੩੭ ॥ ਸਕਰਨ ਅਗਿਆਰਿ ਪਪਰ ਅ
ਰਿ ਬਖਾਨੈ ॥ ਤੀਨ ਬਾਗਿ ਪਪਰ ਕਹੈ ਚਤੁਰ ਪ੍ਰਮਾਨ
ਕੈ ॥ ਸੰਤੁ ਸਬਰ ਕਹੈ ਨਾਮ ਤੁਪ ਕੇ ਜਾਨੀ ਐ ॥ ਚੰਦ੍ਰ ਲਾ
ਨ ਮੰਦ੍ਰ ਨਿ ਸੰਕ ਬਖਾਨੀ ਐ ॥ ੮੩੮ ॥ ਅਗਿਆਰਿ ਸ
ਚ ਪ੍ਰਮਾਣੁ ਤਰ੍ਹਿ ਚਾਨੀ ਜੀ ਐ ॥ ਅਗਿਆਰਿ ਪ੍ਰਿਤੁ
ਸ ਅਗਿਆਰਿ ਬੁਝਿ ਭਈ ਜੀ ਐ ॥ ਸਕਲ ਤੁਪ ਕੇ
ਨਾਮ ਚਤੁਰ ਲਹਿ ਲੀਜੀ ਐ ॥ ਚੰਦ੍ਰ ਲਾਨ ਮੰਦ੍ਰ ਨਿ
ਕੁੰਦ੍ਰੀ ਜੀ ਐ ॥ ੮੩੯ ॥ ਬਾਸਵ ਗਿਆਰਿ ਚਤੁਰ
ਨਕੀ ਜੀ ਐ ॥ ਪ੍ਰਿਤੁ ਲੀਏ ਸੁਖ ਅਗਿਆਰਿ ਚਤੁਰ
ਜੀ ਐ ॥ ਸਕਲ ਤੁਪ ਕੇ ਨਾਮ ਚਤੁਰ ਜੀ ਬਖਾਨੀ ਐ
॥ ਚੰਦ੍ਰ ਲਾਨ ਮੰਦ੍ਰ ਨਿ ਸੰਕ ਬਖਾਨੀ ਐ ॥ ੮੪੦ ॥ ਅ
ਗਿਆਰਿ ਚਤੁਰ ਅਗਿਆਰਿ ਪ੍ਰਮਾਨ ਕੈ ॥ ਤੀਨ ਬਾਗਿ
ਸਸਬਰ ਤਵ ਨੇਕੀ ਕੈ ॥ ਗਿਪੁ ਨਿਠਨ ਤੁਪ ਕੇ
ਨਾਮ ਪਛਾਨੈ ॥ ਚਤੁਰ ਜੀ ਚਤੁਰ ਜੀ ਚਤੁਰ
ਬਤਾਇ ॥ ੮੪੧ ॥ ਮਧਵ ਤਕ ਅਗਿਆਰਿ ਸਬਰ
ਕੋ ਭਾਖੀ ਐ ॥ ਤੀਨ ਬਾਗਿ ਪਪਰ ਤਵ ਨੇਕੀ ਐ ॥
ਗਿਪੁ ਕਹੈ ਨਾਮ ਤੁਪ ਕੇ ਸੁਧ ਲਹਿ ਜੀ ਐ ॥ ਚਤੁਰ

२५५
५५५

ਰਨਮਾਏਨਿਸੰਕਤਵੀਜੀਐ॥੮੪੨॥ਮਤੁਲੇਸ
ਤਰਮਹਿਸਬਰਦਿਬਖਨਿਕੋ॥ਤੀਨਬਗਨਿਪਸਬ
ਰਤਵਨਕੇਠਨਿਕੋ॥ਸੰਤਸਬਰਫੁਨਿਤਕੇਅੰਤ
ਉਚੰਗੀਐ॥੮੪੩॥ਸਕਲਤੁਪਕਕੇਨਮਸੁਮਤਿਸੰਭ
ਗੀਐ॥੮੪੪॥ਜਿਸਨਤਕਅੰਤਕਸਬਰਦਿਉਚ
ਗੀਐ॥ਤੀਨਬਗਪਰਗਜਤਵਨਕੇਡਗੀਐ॥ਅਗਿ
ਪੁਨਿਤਵਨੈਅੰਤਸਬਰਕੇਰੀਜੀਐ॥੮੪੫॥ਸਕਲ
ਤੁਪਕਕੇਨਮਸੁਪਗਲਭਿਲੀਜੀਐ॥੮੪੬॥ਜ
ਪੁਰੰਡਰਅਗਿਅਰਿਸਬਰਕਹੰਭਾਖਿਕੋ॥ਤੀਨਬ
ਗਨਿਪਪਰਦਿਅੰਤਤਿਹੰਭਾਖਿਕੋ॥ਬਹੁਗਿਸੰਤਪਰ
ਅੰਤਤਵਨਕੇਰੀਜੀਐ॥੮੪੭॥ਸੁਪਗਤੁਪਕਕੇਨਮ
ਸਕਲਭਿਲੀਜੀਐ॥੮੪੮॥ਜਿਪਲੀਥੈਜਪਅ
ਗਅਗਅਰਿਬਖਨਹੁ॥ਤੀਨਬਗਈਸਰਪਰਠਨ
ਹੁ॥ਅਗਿਪੁਨਿਅੰਤਬਹੁਗਿਤਿਹੰਦੀਜੀਐ॥ਸਭਸੀ
ਨਮਤੁਪਕਕੇਲਭਿਲੀਜੀਐ॥੮੪੯॥ਅੰਤ੮੫॥
ਤੁਗਥਾਕਅਗਅਗਪਰਅਰਿਸੁਉਚੰਗੀਐ॥ਤੀਨ
ਬਗਨਿਪਪਰਦਿਅੰਤਤਕੇਧਗੀਐ॥ਸੰਤ ਬਹੁ
ਗਿਪੁਨਿਅੰਤਤਵਨਕੇਠਨਿਕੋ॥੮੫੦॥ਸਕਲਤੁਪਕ
ਕੇਨਮਲੀਜੀਅਹੁਜਾਨਿਕੋ॥੮੫੧॥ਗਿਪਪਾਕਅਗਿਗਿ
ਪਸਬਰਅੰਤਤਿਹੰਭਾਖੀਐ॥ਨਾਇਕਪਰਤੈਬਰ
ਤਵਨਕੇਗਥੀਐ॥ਗਿਪੁਪੁਨਿਤਕੇਅੰਤਸੁਪਗਕਹਿ

ਦੀਜੀਐ॥ ਨਿਨਾਮਤੁਪਕਬਹੁਚੀਨੁਉਚਮਿਐਕੀਜੀਐ॥
 ॥੮੪੮॥ ਇੰਦ੍ਰੀਤਕਅਗਿਅਰਿਸਬਰਕੋਭਾਖੀਐ॥
 ਨਦਿਪਰਤੈਬਹਤਵਨਕੇਗਖੀਐ॥ ਸੰਤੁਬਹੁਰਿਪੁ
 ਨਿਤਕੇਅੰਤਧਰੀਜੀਐ॥ ਨਿਸਕਲਤੁਪਕਕੇਨਾਮਜਨਿ
 ਮਨਲੀਜੀਐ॥ ੮੪੯॥ ਨੇਵਸਬਰਕੋਮੁਖਤੋਅਰਿ
 ਬਖਾਨੀਐ॥ ਅਮਰਨਕਹਿਅਮਰਨਕਹਿਅੰਤਪੁਮ
 ਨੀਐ॥ ਤੀਨਬਹਪਤਿਸਬਰਤਵਨਕੇਭਾਖੀਐ॥
 ਤੇਅਗਿਕਹਿਨਾਮਤੁਪਕਕੇਮਨਲਹਿਗਖੀਐ॥ ੮੫੦॥
 ਅਮਰਅਮਰਨਸਬਰਸੁਮੁਖਤੋਭਾਖੀਐ॥ ਨਾਇਕ
 ਪਰਤੈਬਹਤਵਨਕੇਗਖੀਐ॥ ਗਿਪਕਹਿਨਾਮਤੁਪਕ
 ਕੇਸੁਘਰਪਛਨੀਐ॥ ਤੇਭੇਰਭੇਰਕਬਿਤਕੇਮਹਿ
 ਬਖਾਨੀਐ॥ ੮੫੧॥ ਨਿਗਜਗਿਅਮਰਨਪਰਪ੍ਰਥਮ
 ਉਚਰਕੋ॥ ਤੀਨਬਹਪਤਿਸਬਰਤਵਨਕੇਡਾਹਿਕੋ॥
 ਅਗਿਕਹਿਨਾਮਤੁਪਕਕੇਸੁਘਰਲੀਜੀਐ॥ ਤੇਅ
 ਤਿਲਛੰਦਕੇਮਹਿਨਿਤਗੁਰੂਦੀਜੀਐ॥ ੮੫੨॥ ਬਿਬੁ
 ਧੰਤਕਅੰਤਕਸਬਰਾਰਿਉਚਰਕਗਿ॥ ਤੀਨਬਹ
 ਪਤਿਸਬਰਤਵਨਕੇਡਾਹਿਕਗਿ॥ ਗਿਪੁਕਹਿਨਾਮਤੁਪ
 ਕੇਸੁਘਰਬਿਚਰੀਐ॥ ਤੇਛੰਦਗੁਰੂਆਲਾਮਣਨਿਸੰ
 ਕਉਚਰੀਐ॥ ੮੫੩॥ ਸਪਰਬਣਪਰਅਗਿਪਰਪ੍ਰਥ
 ਮਭਲੀਜੀਐ॥ ਤੀਨਬਹਪਤਿਸਬਰਤਵਨਪਰ
 ਦੀਜੀਐ॥ ਅਗਿਪਰਭਾਖਿਤੁਪਕਕੇਨਾਮਪਛਨੀਐ॥

ਗੁਰਿ ਚੰਦਰ ਚੰਗੀਆ ਮਾਝ ਨਿਭ ਗੁਰੂ ਠਨੀ ਮੁਹ ॥ ੫੪ ॥
 ਪ੍ਰਥਮ ਸਬਰ ਤਿਰਵੇ ਸਉ ਰਾਗ ਕੀਜੀਐ ॥ ਅਰਿਅ
 ਰਿਕ ਹਿਨ੍ਰਿਪ ਪਰ ਤੇ ਬਰਭ ਲੀਜੀਐ ॥ ਸੁੰਤ੍ਰ ਸਬਰ ਤਕੇ
 ਪੁਨਿ ਅੰਤ ਉਚਰੀਐ ॥ ਹਿਸਕ ਲਤੁ ਪਕ ਕੇਨ ਮਸਬ
 ਧਿ ਬਿਚਰੀਐ ॥ ੫੫ ॥ ਚਿੰਰਾਗ ਕਮਰ ਅਸਬਰਾ
 ਉਚਰੀਐ ॥ ਤੀਨ ਬਰ ਅਰਿਸਬਰ ਤਵਨ ਕੇ ਰਹੀਐ ॥
 ਸੁੰਤ੍ਰ ਸਬਰ ਤਕੇ ਪੁਨਿ ਅੰਤ ਭਨੀਜੀਐ ॥ ਹਿਸਕ ਲਤੁ
 ਪਕ ਕੇਨ ਮਸੁ ਮਤਿ ਲਹਿਲੀਜੀਐ ॥ ੫੬ ॥ ਸਭਾ
 ਵਨ ਕੇਨ ਮਭਾ ਖਿਗਤਿ ਭਾਖੀਐ ॥ ਅਰਿਅ ਰਿਕ ਹਿ
 ਨ੍ਰਿਪ ਚੰਬਰ ਧਰ ਧੀਐ ॥ ਬਹੁ ਗਿਸੁੰਤ੍ਰ ਪੁਨਿ ਅੰਤ
 ਤਵਨ ਕੇ ਰੀਜੀਐ ॥ ਹਿਸਕ ਲਤੁ ਪਕ ਕੇਨ ਮਸੁ ਮਤਿ
 ਲਹਿਲੀਜੀਐ ॥ ੫੭ ॥ ਅਰਿਅ ਗਨ ਜਿਵ ਪਰਕੇ
 ਸੁਪੁਨਿ ਬਖਸੀਐ ॥ ਅਰਿਅ ਰਿਕ ਹਿਨ੍ਰਿਪ ਚੰਬਰ
 ਪੁਨਿ ਠਨੀਐ ॥ ਰਿਪ ਪਰਭਾ ਖਿਤੁ ਪਕ ਕੇਨ ਮਪਛ
 ਨੀਐ ॥ ਹਿਕ ਬਿਤਕ ਬਿਕੇ ਮਾਝ ਨਿਸੰਕ ਪ੍ਰਮਾਣੀਐ
 ॥ ੫੮ ॥ ੧੩੯ ॥ ਅਛ ਜੋ ॥

ਸਤਿਨਾਮੁ ਕਰਤਾ ॥ ੧ ॥

ੴ ਸਤਿਨਾਮੁ ॥

ਬਤਰਾਖਮੇ ਰਮਧਤਾ ॥

ਅਕਲਪਾ ਮਕੀਛੁ ਹਮਨੈ ॥ ਸੁਖਲੀ ਰਿਖਿ ਰਾਤ

ਮਨੈ ॥ ਮੂਸੁਖਕ ਲਜਿ ਰੰਗਵੇ ਘਾਟਮਨੈ ॥ ਪ੍ਰੇਮੁ

ਲੁਧੀ ॥ ਰੰਗਵੇ ॥ ੧ ॥ ਨਾਮੁ ਮਾਰਿ ॥ ੩ ॥

ਪ੍ਰੇਮੁ ਆਰਿ ਏਕੰਗਾ ਜਲਥਲ ਮਹੀ ਅਲਕੀ ਥਿਪਸ

ਗਾ ਆਰਿ ਪ੍ਰਸਮ ਅਬਗਤ ਅਬਨਾ ਸੀ ਲਿਕਤ ਰਸ

ਜੋਤ ਪ੍ਰਕਾਸੀ ॥ ੧ ॥ ੨ ॥ ੩ ॥ ਸੁਕੀਟਿ ਕੇ ਬੀਚਿ ਰਸਮਾਨਾ ॥

ਗਵਰੰਗ ਜਿਹ ਇਕ ਸਮਾਨਾ ॥ ਅਨੁਮਲਖ ਪ੍ਰਭ ਅਭਿ

ਗਾ ਮੀ ॥ ਸਭ ਘਟ ਘਟੇ ਕੇ ਅੰਤਰ ਜਾਮੀ ॥ ੨ ॥ ੩ ॥ ੪ ॥

ਅਲਖਪੁਰਖ ਅਛੈ ਅਨਭੇਖਾ ॥ ਗਗਨਗਿਨਿਰੁਪਨੇਖਾ ॥ ਬ
 ਗਨਿਰਿਹਨਸਭੁੰ ਤੇਨਿ ਮਾਗਾ ॥ ਅਦਿਪੁਰਖ ਅਦੁ ਅਭਿ
 ਕਗਾ ॥ ੩ ॥ ੩੫ ॥ ॥ ਬਗਨਿਰਿਹਨਜਿਹਜਤਨਪਤਾ ॥
 ਸਤ੍ਰਿਮਿਤ੍ਰਜਿਹਤਤਨਮਾਤਾ ॥ ਸਭਤੇ ਦੁਰਸਭਨਤੇਨਗਾ ॥
 ਜਲਬਲਮਹਿ ਅਲਜਾਹਿ ਬਸੇਗਾ ॥ ੪ ॥ ੩੫ ॥ ੩੬
 ਪੁਸਾ ॥ ॥ ਅਨਰੁਪ ਅਨਰਬਨੀ ॥ ਚਗਨਸਗਨਜਿ
 ਘਸਤਤਵਨੀ ॥ ਬੁਝਮਾ ਬਿਸਨ ਅੰਤਨਹੀਪਾਇਗਿਨੇਤ
 ਨੇਤਮੁਖਚਰਬਤਾਇਓ ॥ ੫ ॥ ੩੫ ॥ ੩੭ ਪੁਸਾ ॥ ॥
 ਕੋਟਇੰਦੁਓਪਇੰਦੁਬਨੇ ॥ ਬੁਝਮੁੰਦੁਓਪਇਖਪਾਏ ॥
 ਲੋਕਚੰਤ ਦਸਖੇਲਗਚਾਇਓ ॥ ਬੁਝਮੁੰਦੁਓਪਇਖਪਾਏ ॥
 ਲਾਇਓ ॥ ੬ ॥ ੩੫ ॥ ੩੮ ਪੁਸਾ ॥ ॥ ਦਾਨਵੇਦਵਠ
 ਨਿੰਦਅਪਗਾਗੀਪੁਪਜੰਛਗੇਸਬਚਗਾ ॥ ਭੁਤਭਵਿਖ
 ਭਵਨਕਹਨੀ ॥ ਘਟਘਟਕੇਪਟਪਟਕੀਜਾਨੀ ॥ ੭ ॥
 ੩੫ ॥ ੩੯ ਪੁਸਾ ॥ ॥ ਤੰਤਮੰਤਜਿਹਜਤਨਪਤਾ ॥
 ਏਕਗਕਾਨੁਨੀਗਤਾ ॥ ਸਗਬਜੇਤਕੇਬੀਚਸਮਾਨਾ ॥
 ਸਭੁੰ ਸਗਬਭਉਗਪਹਿਚਨਾ ॥ ੮ ॥ ੩੫ ॥ ੪੦ ਪੁਸਾ ॥ ॥
 ਕਾਲਗਤ ਅਨਕਾਲਸੁਪਾ ॥ ਅਲਖਪੁਰਖ
 ਅਬਗਤ ਅਵਧੁਤਾ ॥ ਜਤਪਤਜਿਹਚਿਹਨਨਵਗਨ
 ॥ ਅਬਗਤਰੇਵ ਅਛੈ ਅਨਭਗਮਾ ॥ ੯ ॥ ੩੫ ॥ ੪੧
 ਪੁਸਾ ॥ ॥ ਸੰਤਕੇਕਾਲਸਭਨਕੇਕਗਤਾ ॥ ਗਿਗਸੇਗਰੇ
 ਬਨਕੇਹਤਾ ॥ ਏਕਚਿਤਜਿਹਇਕਛਿਨਧਿਅਇਓ

ਕਾਲਠਸਕੇਬੀਚਨਆਇਓ॥੧੦॥ਤਵਸਾਦੇ॥
 ਕਬਿਤਾ॥ਕਤੁੰਸੁਚੇਤੁਇਕੈਚੇਤਨਕੋਚਗਕੀਓਕਤ
 ਤੁੰਅਚੇਤੁਇਕੈਸੋਵਤਅਚੇਤੋ॥ਕਤੁੰਭਿਖਗੀਤੁ
 ਇਕੈਮਾਗਤਫਿਰਤਤੀਖਕੁੰਮਹਾਨਤੁਇਕੈਮਾਗਿਓ
 ਧਨਚੇਤੋ॥ਕੁੰਮਹਾਜਕੈਰੀਜਤਅਨੰਤਦਨਕੁੰਮ
 ਹਾਜਨਤੇਛੀਨਛਿਤਲੇਤੋ॥ਕੁੰਬੇਰਗੀਤਕੁੰਤਸਿਓ
 ਉਬਿਪੀਤਕੁੰਤਿਗੁਨਅਤੀਤਕੁੰਸੁਗੁਨਸਮੇਤੋ॥
 ੧੧॥ਤਵਪ੍ਰਸਾਦਿ॥ਕਬਿਤਾ॥ਕੁੰਜਛਗੀਧਪਓਗਕੁੰਬਿ
 ਵਿਅਧਕੁੰਭਏਕਿਨਗਪਿਸਾਚਕੁੰਪ੍ਰੇਤੋ॥ਕੁੰਗੁਇ
 ਕੈਤੀਵੰਗੁਇਤੀਕਓਗੁਪਤਪਿਓਕੁੰਤੋਇਤੁੰਗਪੁਕੋ
 ਬੰਗਚੇਤੋ॥ਕੁੰਕੋਕਕਬਿਤੁਇਪੁਗਕੋਪੜਤਮਤਕਤ
 ਤੁੰਕੁਗਨਕੋਨਿਦਨਜਾਨਲੇਤੋ॥ਕੁੰਬੇਰਗੀਤਕੁੰਤਸਿਓ
 ਬਿਪਗੀਤਕੁੰਤਿਗੁਨਅਤੀਤਕੁੰਸੁਗੁਨਸਮੇਤੋ॥੨॥
 ੧੨॥ਤਵਪ੍ਰਸਾਦਿ॥ਕੁੰਦੇਵਤਨਕੋਦਿਵਨਮੈਬਿਗਜਮਾ
 ਨਕੁੰਦਨਵਨਕਓਗੁਮਾਨਮਤਚੇਤੋ॥ਕੁੰਇਤੁੰਗਜਾ
 ਕਓਮਿਲਤਇਤੁਪਦਵੀਸੀਕੁੰਇਤੁਪਦਵੀਛਿਪਾਇ
 ਛੀਨਲੇਤੋ॥ਕਤੁੰਬਿਚਗਅਬਿਚਗਕਓਬਿਚਗਤ
 ਤਕੁੰਨਿਜਨਾਪਗਨਕੋਨਿਕੇਤੋ॥ਕੁੰਬੇਰਗੀਤਕੁੰਤ
 ਸਿਓਬਿਪਗੀਤਕੁੰਤਿਗੁਨਅਤੀਤਕੁੰਸੁਗੁਨਸਮੇਤੋ
 ॥੩॥੧੩॥ਤਵਪ੍ਰਸਾਦਿ॥ਕਬਿਤਾ॥ਕੁੰਸਸਤੁਪਗੀਕੁੰ
 ਬਿਦਿਅਕੋਬਿਚਗੀਕੁੰਮਾਤਅਗੀਕੁੰਨਕੋਨਿਕੇਤ

ਤੇ
 ਕੇ

ਤੋ॥ ਕੁੰਦੇ ਵਧਾਨੀ ਕੁੰਦੇ ਸਾਰਭਵਨੀ ਕੁੰਦੇ ਮੰਗਲਾ
ਮਿਤ੍ਰਾਨੀ ਕੁੰਦੇ ਸਿਆਮ ਕੁੰਦੇ ਸੇਤਹੋ॥ ਕੁੰਦੇ ਧਰਮ ਧਾਮੀ
ਕੁੰਦੇ ਸ੍ਰਬਠਊਗਾਮੀ ਕੁੰਦੇ ਜਤੀ ਕੁੰਦੇ ਕਾਮੀ ਕੁੰਦੇ ਰੇਤ
ਕੁੰਦੇ ਲੇਤਹੋ॥ ਕੁੰਦੇ ਬੇਰਗੀਤ ਕੁੰਦੇ ਤਾਸਿਉ ਬਿਪਗੀਤ ਕ
ਤੁੰਡਿਗਨ ਅਤੀਤ ਕੁੰਦੇ ਸੁਗਨ ਸਮੇਤਹੋ॥ ੪॥੧੪॥

ਤਵ ਪ੍ਰਸਾਰਿ॥ ਕਥਿਤਾ॥ ਕੁੰਦੇ ਜਦ ਪਾਸੀ ਕੁੰਦੇ ਕੰਠੀ ਧੋਗ
ਹਮ ਚਰੀ ਕੁੰਦੇ ਜੋਗ ਸਾਧੀ ਕੁੰਦੇ ਸਾਧਨ ਕਰਤਹੋ॥ ਕੁੰਦੇ ਕ
ਨਠੇ ਕੁੰਦੇ ਤੰਡੀ ਹੁਇ ਪਧਾਰੇ ਕੁੰਦੇ ਫੁਕ ਫੁਕ ਪਾਵਨ ਕੇ
ਪ੍ਰਿਥੀ ਪੈਧਰਤਹੋ॥ ਕਤੁੰਦੇ ਸਿਪਾਹੀ ਹੁਇ ਕੈ ਸਾਧਤ ਸਿ
ਲਾਹਨ ਕਉ ਕੁੰਦੇ ਚੜੀ ਹੁਇ ਕੈ ਅਗਿ ਮਾਤ ਮਸਤਹੋ
॥ ਕੁੰਦੇ ਭੁਮਭਾਗ ਕਉ ਉਤਾਰਤਹੋ ਮਹਾਜ ਕੁੰਦੇ ਭਵ ਭੁ
ਤਨ ਕੀ ਭਾਵਨ ਭਰਤਹੋ॥ ੫॥੧੫॥ ਤਵ ਪ੍ਰਸਾਰਿ॥

ਕਥਿਤਾ॥ ਕੁੰਦੇ ਗੀਤ ਨਾਨਕੇ ਨਿਰਾਨ ਕੋ ਬਤਾਵਤਹੋ ਕ
ਤੁੰਦੇ ਨਿਤ ਕਾਮੀ ਚਿਤ ਕਾਮੀ ਕੇ ਨਿਧਨਹੋ॥ ਕਤੁੰਦੇ ਪਖੁ
ਖੋਹੇ ਇਕੈ ਪੀਵਤ ਪਿਆਵਤਹੋ ਕਤੁੰਦੇ ਮਧੁਖ ਉਖ
ਕੁੰਦੇ ਮਦ ਪਾਨਹੋ॥ ਕਤੁੰਦੇ ਮਹਾਸੂਰ ਹੁਇ ਕੈ ਮਾਤ ਮ
ਵਾਸਨ ਕੋ ਕੁੰਦੇ ਮਹਾਵੇਵ ਦੇਵਤ ਨਕੇ ਸਮਾਨਹੋ॥ ਕ
ਤੁੰਦੇ ਮਹਾਰੀਨ ਕੁੰਦੇ ਰਗ ਬਕੇ ਅਧੀਨ ਕੁੰਦੇ ਬਿਰਿਆ
ਮੈ ਪ੍ਰਬੀਨ ਕੁੰਦੇ ਭੁਮ ਕੁੰਦੇ ਭਨਹੋ॥ ੬॥੧੬॥ ਤਵ ਪ੍ਰ
ਸਾਰਿ॥ ਕਥਿਤਾ॥ ਕੁੰਦੇ ਅਕਲਿ ਕਕੁੰਦੇ ਮਾਤ ਮਮੀ
ਕਕੁੰਦੇ ਪੁਗਨ ਪ੍ਰਜੰ ਕਕੁੰਦੇ ਸੁਧਤ ਕੇ ਸਾਧੋ॥ ਕੁੰਦੇ ਵਧਾ

ਮਕੁੰ ਸਥਾਨ ਕੇਹਾ ਮਕੁੰ ਕੁੰਤ ਸਤ ਕੁਕਮ ਮਕੁੰ ਪਰ
 ਮਕੇ ਪ੍ਰਕਾਸ਼ੋਹਾ ਕੁੰ ਪਉ ਨਹੀ ਕੁੰ ਬਿਦਿ ਅਕੇ ਬਿਚਰੀ
 ਕੁੰ ਜੋਗੀ ਜਤੀ ਬ੍ਰਹਮ ਚਰੀ ਨਹੀ ਕੁੰ ਨਹੀ ਕੁੰ ਚਤ੍ਰਾਹੀ
 ਕੁੰ ਚਾਲਾ ਪਰੇ ਚੈਲਾ ਭਾਹੀ ਕੁੰ ਚਕਵਾਹੀ ਕੁੰ ਚਲੇ ਪ੍ਰ
 ਕਾਸ਼ੋਹਾ ॥ ੧ ॥ ਤਵ ਪ੍ਰਸਾਦਿ ॥ ਕਾ ਬੇਡਾ ॥ ਗੀਤ ਕੇ ਗਵਾਕ
 ਉਥੈ ਨ ਕੇ ਬਜਾ ਕੁੰ ਨਿਕਰ ਕੇ ਨ ਚਾ ਕੁੰ ਨਹੀ ਕੇ
 ਕਾਸ਼ੋਹਾ ॥ ਕੁੰ ਬੇਦ ਬਾਨੀ ਕੁੰ ਕੋਕੀ ਕਾਨੀ ਕੁੰ ਸਾਜਾ ਕ
 ਉਂਗੀ ਕੁੰ ਨਹੀ ਪ੍ਰਕਾਸ਼ੋਹਾ ॥ ਬੇਨ ਕੇ ਬਜਾ ਕੁੰ ਪੇਨ ਕੇ
 ਚਰਾ ਕੁੰ ਮਾਖਨ ਲਵਾ ਕੁੰ ਸੁੰਦਰ ਕੁਮਾਰੋਹਾ ॥ ਸੁ
 ਧਤਾ ਕੀ ਸਾਨੋ ਕਿਸੰਤ ਨ ਕੇ ਪ੍ਰਾਨੋ ਕਿਰਤਾ ਮਹਾਰਾ
 ਨ ਕੇ ਨਿਰਦੈਖੀ ਨਿਰੰਕਾਰੋਹਾ ॥ ੧੮ ॥ ਤਵ ਪ੍ਰਸਾਦਿ ॥
 ਕਾ ਬੇਡਾ ॥ ਨਿਗੁਨ ਨਿਗੁਪੋ ਕਿਸੁੰਦਰ ਸੁਪੋ ਕਿਭੁਪ ਨ ਕੇ
 ਭੁਪੋ ਕਿਰਤਾ ਮਹਾਰਾਨੋ ॥ ਪ੍ਰਾਨ ਕੇ ਬਚਾ ਦੁਧ ਪੁਤ ਕੇ
 ਦਿਵਾ ਆਗੇ ਸੋਗੇ ਕਿਮਿਦਾ ਕਿਧੀ ਮਾਨੀ ਮਹਾ ਮਨੋਹਾ ॥ ਬਿ
 ਦਿ ਅਕੇ ਬਿਚਰੋਹੀ ਕਿਅਦੁ ਅਵਤਾਰੋਹੀ ਸਿਧਤ ਕੀ ਸੁ
 ਰਤ ਕਿਸੁਪਤ ਕੀ ਸਾਨੋਹਾ ॥ ਜੋ ਬਨ ਕੇ ਜਲੋਹੀ ਕਿਕਲੁ ਕੇ
 ਕਲੋਹੀ ਕਿਸਤ ਨ ਕੇ ਸੁਲੋਹੀ ਕਿਮਿਤ ਨ ਪ੍ਰਾਨੋਹਾ ॥ ੧੯ ॥
 ਤਵ ਪ੍ਰਸਾਦਿ ॥ ਕਾ ਬੇਡਾ ॥ ਕੁੰ ਬ੍ਰਹਮ ਬਾਰ ਕੁੰ ਬਿਰਿ
 ਅਕੇ ਬਿਖਾਰ ਕੁੰ ਨਾਵੇ ਕੇ ਨਿਰਾਵ ਕੁੰ ਪ੍ਰਾਨ ਭਗਤੋਹਾ ॥
 ਕੁੰ ਬੇਦ ਗੀਤ ਕੁੰ ਬਿਦਿ ਆਕੀ ਪ੍ਰਤਿ ਕੁੰ ਨੀਤ ਅਉਤ
 ਨੀਤ ਕੁੰ ਜੁਆਲਾ ਸੀ ਜਗਤੋਹਾ ॥ ਪ੍ਰਾਨ ਪ੍ਰਾਪ ਕੁੰ ਏਕਾ

੮੫

ਕੁੰ

ਕੁੰ

ਜੁ
ਕੇ

ਬਕੁਲਾਜਿ ਮੀਨ ਜਮਾਨ ਸਬਨ ਕੇ ਪੈਥੈ ॥ ਪਉਨ ਅ
 ਤਗਤੀ ਜਤ ਪਾਸੈ ਸਬਿ ਚਰਤ ਜਗੈ ਕਰੇ ਥੈ ॥
 ਸ੍ਰੀਭਗਵਾਨ ਭਜੇ ਬਿਨੁ ਭੁਪਤਿ ਏਕਤੀ ਬਿਨੈ ਕਨ
 ਲੈਥੈ ॥ ੪ ॥ ੨੪ ॥ ਤਦ ਪ੍ਰਸਾਦੈ ॥ ਸੁੰਧ ਸਿੰਧਾਤ
 ਦੁਰੰਤ ਦਬਾਸ ਸਜਿ ਸਿਨਾਤ ਦੁਜਨ ਲੈਗੇ ॥ ਭੁਗੀਸੁ
 ਮਾਨ ਭਗੈ ਮਨ ਮੈ ਕਰ ਪ੍ਰਬਤ ਪੈਥੈ ਲੈਨ ਲੈਗੇ ॥ ਤਿਥ
 ਅਭਿਨ ਮੋਹੈ ਮਦ ਸਨਮ ਤੇ ਮਤੰਗ ਨਮਾਨ ਲੈਗੇ ॥
 ਸ੍ਰੀਪਤ ਸ੍ਰੀਭਗਵਾਨ ਕ੍ਰਿਪਾ ਬਿਨਿਤਿ ਅਗਜਾਨ ਨਿਰ
 ਨਚ ਲੈਗੇ ॥ ੫ ॥ ੨੫ ॥ ਤਦ ਪ੍ਰਸਾਰਾ ॥ ਮਦੈ ॥ ਸ੍ਰੀ
 ਅਖਰ ਬਡੇ ਸ੍ਰੀ ਅਖਰ ਚਿਤ ਚਹਿ ਸਾਕੀ ਪਾਤਲ
 ਖਾ ॥ ਤਿਹ ਤੇਰੇ ਮਲਿਕ ਮਦ ਸਨਮ ਤੇ ਗਜਾਨ ਕੇ ਮਾ
 ਨ ਮਲ ॥ ਗਾਏ ਗਾਨ ਕੇ ਤੇਰੇ ਨਾਮੁ ਬਾਤ ਨੀਚ
 ਕਚ ਗਲ ॥ ਸਾਧ ਸ੍ਰੀ ਸਭ ਕੀ ਸਨਾਇ ਕਜਾ ਚ
 ਕ ਅਨੇਕ ਸੁਏ ਕਰਿ ਦੁਖ ॥ ੬ ॥ ੨੬ ॥ ਤਦ ਪ੍ਰਸਾਰਾ ॥
 ਮਦੈ ॥ ਦਸ ਵੇਰੇ ਦਫ਼ ਨਿਰ ਨਿਸਾ ਚਗੁਤ ਭਵਿਖ
 ਭਵਨ ਜਾਏਗੇ ॥ ਜੀਵ ਜਿਤੇ ਜਲ ਮੈ ਥਲ ਮੈ ਪਲਾਏ ਪ
 ਲ ਮੈ ਸਭ ਥਾਪ ਥਾਏਗੇ ॥ ਪੁਨ ਪ੍ਰਤਾਪ ਬਾਹਿਜੈ ਤੋਧੁ ਨਥਾ
 ਪਨ ਕਬਹੂ ਪੁੰਜ ਥਾਏਗੇ ॥ ਸਾਧ ਸਮੁਹੈ ਪ੍ਰਸੰਨ ਛੈ ਜਗਿ
 ਸੁੰਤ ਸੁੰਤੈ ਅਦ ਲੋਕ ਥਾਏਗੇ ॥ ੭ ॥ ੨੭ ॥ ਤਦ ਪ੍ਰਸਾਰਾ ॥
 ਮਦੈ ॥ ਮਾਨਵ ਏਰਿ ਗਜਿੰਦ ਨਾਥ ਪਯੋਜੇ ਨਤਿ ਲੋਕ
 ਕੋ ਜਾ ਕੈਗੇ ॥ ਕੋ ਦਸਿ ਸਨਾ ਗਜਾਨਿਕ ਨਾਨ ਅਨੇਕ ਸੁ

ਅੰਬਸਾਜਬੈਗੋ॥ ਬ੍ਰਹਮਮਹੇਸ਼ਗਵਿਸਨਸਾਜੀ
 ਪਤਅੰਤਫਸੇਜਮਛਾਸਪੈਗੋ॥ ਜੇਨਸਮੀਪਤਕੇਪ੍ਰ
 ਸਾਏਪਗਤੇਨਗਫੇਨਨੇਹਧੈਗੋ॥ ੨੬॥ ਮੁਕਤਵਪ੍ਰ
 ਸਾਰਾਸਦੈ॥ ਕਭਯੇਰੋਓਲੇਚਨਮੁੰਦਕੈਠ
 ਸਭਿਥਕਧਿਅਨਲਗਾਇਓ॥ ਨਤਫਿਰਿਓਲੀਏਸਾ
 ਤਸਮੁਦਨਲੇਕਗਇਓਪਰਲੇਕਗਵਾਇਓ॥ ਬਾਸ
 ਕੀਓਥਿਥਿਅਨਸੰਬੈਕੈਐਸੇਯੀਐਸੇਬੈਸਥਿਤਾਇ
 ਓ॥ ਸਾਚਕੋਤਸੁਨਦੈਸਭੈਜਿਨਪ੍ਰੇਮਕੀਓਤਿਨਹੀਪ੍ਰਭ
 ਪਾਇਓ॥ ੨੭॥ ੩੪ ਪ੍ਰਸਾਦਾਸਦੈ॥ ਕਾਕੁਲੈ
 ਪਾਤਨਪੁਜਧਰਿਓਸਿਸਕਾਕੁਲੈਲਿੰਗਗੋਲਟਕਾਇ
 ਓ॥ ਕਾਕੁਲਾਖਿਓਹਿਅਵਚੀਰਿਸਾਮੈਕਾਪੁਪਛੰ
 ਹੋਕੇਸੀਸਨਿਵਾਇਓ॥ ਕੁਓਬੁਤਾਨਕੈਪੁਜਤੈਪ੍ਰਸਾ
 ਕੁਓਮ੍ਰਿਤਾਨਕੈਪੁਜਨਪਾਇਓ॥ ਕੁਗਕ੍ਰਿਅਓਹਿ
 ਓਸਭਹੀਜਗਸੀਭਗਵਾਨਕੋਭੋਰਨਪਾਇਓ॥ ੧੦॥
 ੩੧॥ ੩੪ ਪ੍ਰਸਾਦਾ॥ ਤੇਮਛੰਦਾ॥ ਹਰਿਜਨਮਮਗਨਥਿ
 ਹੀਨਾ॥ ਰਸਚਰਚਰਪ੍ਰਬੀਨਾ॥ ਅਕਲੰਕੁਪਅਪਾ
 ਗਾ॥ ਅਨਛਿੰਜਤੇਜਉਦਗਾ॥ ੧॥ ੩੧॥ ਅਨਭਿੰਜਰੁ
 ਪਤੁੰਤਾ॥ ਸਭਜੰਗਤਭਗਤਮੰਤਾ॥ ਜਸਤਿਲਕ
 ਕੁਭਿਤਭਨਾ॥ ਰਸਚਰਚਰਨਿਧਨਾ॥ ੨॥ ੩੨॥ ਅ
 ਕਲੰਕੁਪਅਪਗਾ॥ ਸਬਲੇਕਅਸੈਕਉਦਗਾ॥ ਕ
 ਲਿਕਲਾਮਕਮਥਿਹੀਨਾ॥ ਸਬਕਮਧਮਪ੍ਰਬੀਨਾ॥

३३३३॥ ਅਨਖੰਡ ਅਤੁਲ ਪ੍ਰਤਾਪਾ ਸਭਾ ਪਿਓਜਿ
 ਨਥਾਪਾ ਅਨਖੇਰੇਰ ਅਛੇਰਾ ਮੁਖ ਰਗਾ ਵਤ ਬੇ
 ਰਾ॥੪॥੩੪॥ ਜਿਹੇ ਤੇ ਨਿਗਮ ਕੰਤਾ ਮੁਖ ਰਗ ਬਕ
 ਤ ਬਿਅੰਤਾ ਅਨਭਿਜ ਅਤੁਲ ਪ੍ਰਤਾਪਾ ਅਨਖੰਡ
 ਅਮਿਤ ਅਥਾਪਾ॥੫॥੩੫॥ ਜਿਹੀ ਨਜਗਤ ਪਸਾਰ
 ਆਗਿਓ ਬਿਰਗ ਬਿਰਗਾ ਅਨੰਤੁ ਪਅਖੰਡਾ ਅਤੁ
 ਲ ਪ੍ਰਤਾਪ ਪ੍ਰਚੰਡਾ॥੬॥੩੬॥ ਜਿਹ ਅੰਤ ਤੇ ਬ੍ਰਹਮੰਡਾ
 ਕੀਨੇ ਸੁਚਉਦਰ ਪੰਡਾ ਸਬਤੀ ਨਜਗਤ ਪਸਾਰਾ ਅ
 ਬ ਅਤੁ ਪਉਦਗਾ॥੭॥੩੭॥ ਜਿਹੇ ਕੋਟਿ ਇੰਦ੍ਰਿਯਾ
 ਗਾ ਕੀ ਬ੍ਰਹਮ ਬਿਸਨ ਬਿਰਗਾ ਕੀ ਰਾਮ ਕਿਸਨ ਰ
 ਸੁਲਾ ਬਿਨਭਗਤ ਕੋ ਨਕੁ ਬੁਲਾ॥੮॥੩੮॥ ਕਈ ਸਿੰਧ
 ਬੰਧਨ ਸਿੰਧਾ ਕਈ ਮੰਛ ਕੰਛ ਫਨਿੰਧਾ ਕਈ ਰੇਵ ਅ
 ਰਿਤੁ ਕਮਾਗਾ ਕਈ ਕਿਸਨ ਬਿਸਨ ਅਵਤਾਰਾ॥੯॥੩੯॥
 ਕਈ ਇੰਦ੍ਰ ਬਰਬੁਤਗਾ ਕਈ ਬੇਰ ਅਉ ਮੁਖ ਰਗਾ ਕਈ
 ਰੁਕੁ ਰੁਸੁ ਪਾਕੰਧੀ ਰਾਮ ਕਿਸਨ ਅਨੁਪ॥੧੦॥੪੦॥
 ਕਈ ਕੋਕਾ ਬਿਰਣੀਤਾ ਕਈ ਬੇਰੇਰ ਕੰਤਾ ਕਈ ਸ
 ਸਤਿ ਸਿਮ੍ਰਤ ਪੁਗਨਾ ਕਉ ਕਥੀ ਸੁਬੁਗਨ॥੧੧॥੪੧॥ ਕ
 ਈ ਅਗਨੇਰ ਕੰਤਾ ਕਈ ਉਰਧਤਾ ਪਦੁੰਤਾ ਕਈ ਉ
 ਰਧਦਾਸ ਨਿਅਸਾ ਕਉ ਜੋਗੇਸਉਦਾਸਾ॥੧੨॥੪੨॥
 ਕਉ ਨਿਉਲੀ ਕਰਮ ਕੰਤਾ ਕਉ ਪਉਨ ਅਰਾਦੁੰਤਾ ਕ
 ਉਤੀ ਬਰਨ ਅਧਾ ਕਉ ਜੋਗਿ ਕਰਮਉਦਾਸਾ॥੧੩॥੪੩॥

ਕੁੰ ਅਗਨਿ ਤੇ ਅਨੁਪਾ ਕੁੰ ਨਿਅਇ ਜਬਿ ਭੁਤਾ॥
 ਕੁੰ ਸਾਸਤੀ ਸਮੁਤੀ ਤਾ ਕੁੰ ਬੇਰੀ ਸਉ ਬਿਪਰੀਤਾ॥
 ੧੪॥੪੪॥ ਕਈ ਦੇਸ ਦੇਸ ਛਿੰਤਾ ਕਈ ਏਕ ਠਉ ਹੋਇ ਸ
 ਥੀਤਾ ਕੁੰ ਕਰਤ ਜਲਾ ਮਹਿ ਜਾਪਾ ਕੁੰ ਸਤਤ ਨ ਪਰ
 ਤਾਪਾ॥੧੫॥੪੫॥ ਕੁੰ ਬਾਸ ਬਨ ਹਿ ਕੰਤਾ ਕੁੰ ਤਪਤ
 ਨਾਸਤਾ ਕੁੰ ਗਸਤ ਧਰਮ ਅਪਾਗਾ ਕੁੰ ਰਜ ਗੀਤ
 ਉਦਗਾ॥੧੬॥੪੬॥ ਕੁੰ ਗੋਗਰਤ ਅਭੁਮਾ ਕੁੰ ਕਰਮ
 ਕਰਤ ਅਕੁਮਾ ਕੁੰ ਸੇਖ ਬੁਧ ਮਸੁਖ ਪਾ ਕੁੰ ਨੀਤ ਰਾਜ
 ਅਨੁਪਾ॥੧੭॥੪੭॥ ਕੁੰ ਗੋਸੇ ਗਬਿ ਹੀਨਾ ਕੁੰ ਏਕ ਭ
 ਗਤ ਅਧੀਨਾ ਕੁੰ ਰੰਕਾ ਜਕੁ ਮਗਾ ਕਈ ਬੇਰਾ ਬਿਆ
 ਸ ਅਵਤਗਾ॥੧੮॥੪੮॥ ਕਈ ਬ੍ਰਹਮ ਬੇਰਾ ਟੰਤਾ ਕਈ
 ਸੇਖਨ ਮਉਚੰਤਾ ਬੈਗ ਕੁੰ ਸਨਿਆਸਾ ਕੁੰ ਛਿੰਤ
 ਰੂਪ ਉਦਾਸਾ॥੧੯॥੪੯॥ ਸਭ ਕਰਮ ਛੇਕਟ ਜਨਾ ਸਭ ਧ
 ਰਮ ਨਿਛਲ ਮਨਾ ਬਿਨ ਏਕ ਨਾਮ ਅਧਾ ਸਭ ਕਰਮ
 ਭਰਮ ਬਿਚਰਾ॥੨੦॥੫੦॥ ਤਵ ਪ੍ਰਸਾਦੇ ਲਘਨ ਰਜ
 ਛੰਦਾ ਜਲੇ ਹੀ ਥਲੇ ਹੀ ਪਹੇ ਹੀ ਬੇਨੇ ਹੀ॥੧॥੫੧॥ ਈ
 ਹਰੀ॥ ਉਹਰੀ॥ ਜਿਮੀ ਹਰੀ॥ ਜਮਾ ਹਰੀ॥ ੩॥੫੩॥ ਅਲੇ
 ਖਹੀ॥ ਅਤੇ ਖਹੀ॥ ਅਦੇ ਖਹੀ॥ ਅਦੇ ਖਹੀ॥ ੪॥
 ੫੪॥ ਅਕਾਲੰਗੀ॥ ਅਪਾਲੰਗੀ॥ ਅਛੇਰੰਗੀ॥ ਅਭੇ
 ਰੰਗੀ॥ ੫॥੫੫॥ ਅਜੰਤੰਗੀ॥ ਅਮੰਤੰਗੀ॥
 ੬॥੫੬॥

ਸੋਹਣੀ ਗੰਨ ਹੀ॥
 ਛਿੰਤ ਹੀ॥ ਨਿਭੇ ਹੀ॥ ੧॥੨॥੩॥੪॥

《

ਕਾਮਭੋਧਸੈਪ੍ਰਬੀਨਏਕਗਿਆਨਕੈਬਿਹੀਨਛੀਨਕੈ
 ਸੇਕੈਤਹਤੈ ॥ ੧੦੭੧ ॥ ਤਵਪ੍ਰਸਾਦਕਥਿਤਾਭੁ
 ਤਬਨਚਗੀਛਿਤਛਵਨਸਬੈਦੁਪਧਾਗੀਪਉਨਕੇਅ
 ਹਗੀਸੋਭਜੰਗਜਾਨੀਅਤਹੈ॥ ਤਿਨਕੇਭਛਕਾਧਨਲੇਖ
 ਕੈਤਜਾਣਾਤੈਤਹਉਨਛਕਾਬਿਖਭਯਾਮਨੀਅਤਹੈ॥
 ਨਭਕੇਉਡੰਯਾਤਹਿਪੰਛੀਕੀਬਡੰਯਾਦੇਤਬਗੁਲਾਬਿ
 ਜਾਲਾਬਿਕਧਿਆਨੀਠਨੀਅਤਹੈ॥ ਜੇਤੋਬਡਗਿਆ
 ਨੀਤਿਨੇਜਾਨੀਪੈਬਖਾਨੀਨਹਿਐਸੇਨਪ੍ਰਚਮਨਭੁਲ
 ਨੀਅਤਹੈ ॥ ੧੦੭੨ ॥ ਤਵਪ੍ਰਸਾਦਕਾਥਿਤਾਭੁਮਕੇ
 ਬਸਯਾਤਹਿਭੁਚਗੀਕੇਜਾਕਹੇਨਭਕੇਉਡੰਯਾਸੇ
 ਚਿਹੰਯਾਕੈਬਖਾਨੀਐ॥ ਫਲਕੇਭਛਕਾਤਹਿਬੀਰਗੀ
 ਕੇਛਕਾਕਹੈਅਦਿਸਫਿਗਯਾਤੈਤਹਉਤਕੈਪਛਨੀਐ
 ॥ ਜਲਕੇਤਹਯਾਕੈਗੋਗੀਸੀਕਹਤਜਗਾਗਕੇਭਛ
 ਯਾਸੇਚੋਕੇਸਮਮਾਨੀਐ॥ ਸੁਗਜਸਿਵਯਾਤਹਿਕਉ
 ਲਕੀਬਡਈਦੇਤਚੰਦਮਾਸਿਵਯਾਕਉਕਵੀਕੈਪਛ
 ਨੀਐ॥ ੧੦੭੩ ॥ ਤਵਪ੍ਰਸਾਦਕਾਥਿਤਾਭੁਮਕੇ
 ਦੁਆਕਾਤਸਬਕਉਲਨਭਕਉਲਜਿਹਤਲਮੈਗ
 ਹਤਹੈ॥ ਗੋਪੀਨਾਥਗੁਜਗੁਪਾਲਸਬੈਧੇਨਚਗੀਰਿਖੀਕੇਸ
 ਨਮਕੈਮਹੰਤਲਹੀਅਤਹੈ॥ ਮਾਧਵਭਵਗਅਦੇਹੁਕੈਕ
 ਨਯਾਨਮਕੈਸੋਕਬਧਯਾਜਮਦੁਤਕਹੀਅਤਹੈ॥ ਮੁਕੁ
 ਰੁਜਪੀਦਤਨਗੁਭਤੋਕੋਰਧਾਵੈਪੁਜਤਨਤਹਿਜਕੈ

ਰਬੇਰੀਅਤੈ॥੪॥੭੪॥ਤਵਪ੍ਰਸਾਦਾਥਿਸੁਪਾਲਜਗ
 ਤਕਲਰੀਨਰਿਆਲਬੈਸਾਲਸਰਾਪ੍ਰਤਪਾਲਜ
 ਮਜਲਤੋਹਤੈ॥ਜੋਗੀਜਟਧੀਸਤੀਸਚੇਬਡੇ
 ਹਮਚਰੀਧਿਅਨਕਜਭੁਖਪਿਆਸਦੋਪੈਸਤ
 ਤੈ॥ਨਿਉਲੀਕਮਜਲੋਮਪਾਵਕਪਵਨੋਮਅਧੋ
 ਮੁਖਏਕਪਾਇਠਢੇਨਬਹਤੈ॥ਮਾਨਵਠਨਿਰਦੇਵਾ
 ਨਵਨਭੇਰਪਵੈਬੇਰਅਉਕਤੇਬੇਨਤੇਨਤਕੈਕਤੈ
 ॥੫॥੭੫॥ਤਵਪ੍ਰਸਾਦਾਨਚਤਫਿਸਤਮੇਰਾਰਕਤ
 ਘੋਰਾਮਨੀਅਜੇਕਭਉਕਭਿਓਈਕਤੈ॥ਚੰਦਮਾਤੇ
 ਸੀਤਲਨਸੁਜਤੇਤਪਤੇਜਇੰਦਸੇਨਾਜਾਤਵਭੁਮ
 ਕੈਭਰਤੈ॥ਸਿਵਸੇਤਪਸੀਅਚਭੁਮਸੇਨਬੇਰਚਰੀ
 ਸਨਤਕੁਮਾਸੀਤਪਸਾਨਅਨਤੈ॥ਗਿਆਨਕੋਬਿਧੀ
 ਨਕਲਠੀਸਕੇਅਧੀਨਸਰਜੁਗਨਕੀਚਉਕਰੀਠਿਏ
 ਈਠਿਰਤੈ॥੬॥੭੬॥ਤਵਪ੍ਰਸਾਦਾਏਕਸਿਵਭੇਏਕ
 ਗਏਏਕਠੇਭੇਏਗਮਚੰਦਕਿਸਨਕੇਅਵਤਰਤੀਅਨੇ
 ਕੈ॥ਬ੍ਰਹਮਾਥਿਸਨਕੇਤੇਬੇਰਾਪੁਗਨਕੇਤੇਸਿਮਤਸ
 ਪੁਤਨਕੇਤੇਹੁਇਹੁਇਕੈਬਿਤੈ॥ਮੋਨਰੀਮਰਕੇਤੇ
 ਅਸੁਨੀਕਮਕੇਤੇਅਸਾਅਵਤਰਕੇਤੇਕਲਬਸਭ
 ਏ॥ਪੀਸਅਉਪਿਕਾਮਕੇਤੇਗੇਨਪਯਤਏਤੇਭੁਮਹੀਤੇ
 ਹੁਇਕੈਠੇਭੁਮਹੀਮਿਲਏ॥੭॥੭੭॥ਤਵਪ੍ਰਸਾਦਾਜੋ
 ਗੀਜਤੀਬ੍ਰਹਮਚਰੀਬਡੇਬਡੇਛਤਪਰੀਛਤਪੀਕੇਛਾਇ

ਆਕਈਕੋਸੋਲੋਚਲਤਹੈ॥ ਬਡੇਬਡੇਗਜਾਨਕੇਦਾਖ
 ਤਫਿਰਤਦੇਸਬਡੇਬਡੇਗਜਾਨਕੇਦੁਪਕਉਰਲਤਹੈ॥
 ਮਾਨਸੇਮਹੀਪਅਉਰਿਲੀਪਕੇਸੇਛਤਧਰੀਬਡੇਅਭ
 ਮਾਨਭੁਜਦੰਡਕੇਕਰਤਹੈ॥ ਰਾਸੇਵਿਲੀਸਹੀਦੁਜੋਧਨ
 ਸੇਮਾਨਧਰੀਭੋਗਭੋਗਭੁਮਅੰਤਭੁਮਮੈਮਿਲਤਹੈ॥ ੧੦॥
 ੭੮॥ ੩੬ ਪ੍ਰਸਾਦ॥ ਸਿਜਦੇਕਰੈਅਨੇਕਤੋਪਚੀਕਪਟਭੋ
 ਸੋਪੇਸਤੀਅਨੇਕਰਾਨਿਵਾਦਤਹੈਸੀਸਕੀ॥ ਕਹਾਭਇਓ
 ਮਲੋਜੋਪੈਕਾਢਤਅਨੇਕਡੰਡਸੋਤੋਨਡੰਡਉਤਅਸ
 ਟਗਅਥਤੀਸਕੀ॥ ਕਹਾਭਇਓਗੀਜੋਪੈਡਾਭਿਓਹਿਓ
 ਅਉਧਮੁਖਮਨਤੇਨਮੂਡਨਿਹਿਓਅਰਈਸਕੀ॥ ਕ
 ਮਨਅਧੀਨਸਰਾਰਾਮਨਾਪ੍ਰਬੀਨੇਕਭਾਵਨਾਥਿਯੀ
 ਨਕੈਸੇਪਾਵੈਜਗਰੀਸਕੀ॥ ੧੦੯॥ ੩੬ ਪ੍ਰਸਾਦ॥ ਸੀਸ
 ਪਟਕਤਜਾਕੇਕਾਨਸੈਖਜੁਗਧਸੈਮੂਡਛਟਕਤਮਿਤ੍ਰਪੁਤ੍ਰ
 ਤੁਕੈਸੋਕਸੀ॥ ਆਕੇਕੇਚਗਯਾਫਲਮੁਲਕੇਕਭਯਾਸਰਾ
 ਥਨੋਕੇਭੁਮਯਾਅਉਰਦੇਸੋਨਬੋਕਸੀ॥ ਕਹਾਭਇਓਭੋਗ
 ਜੋਧਾਸਤਸੀਸਥਿਛਨਸੇਮਾਈਕੋਭਯਾਬੋਲਪੁਛਲੀ
 ਜੋਜੋਕਸੀ॥ ਰਾਮਨਅਧੀਨਕਾਮਕੋਧਨਪ੍ਰਬੀਨੇਕਭਾਵ
 ਨਾਥਿਯੀਨਕੈਸੇਭੋਟੈਪਹੋਲਕਸੀ॥ ੧੧੦॥ ੩੬ ਪ੍ਰਸਾਦ॥
 ਨਚਿਓਈਕਰਤਮੇਰਾਰਗਕਰਤਮੇਰਸਰਾਧਨਘੋਰਧ
 ਨਕਭਿਓਈਕਰਤਹੈ॥ ਇਕਪਾਇਠਾਢੇਸਰਾਬਨਮੈਗਤ
 ਬਿਛੁਛੁਕਛੁਕਪਾਵਭੁਮਸ੍ਰਾਵਗਧਰਤਹੈ॥ ਪਾਹਨਅਨੇ

ਕੁਜਗਏਕਠਉਗਥਾਸੁਕੈਕਕਅਉਗਚੀਲਦੇਸਦੇਸ
 ਥਿਚਰਤੈਯਾਗਿਅਨਕੇਬਿਹੀਨਮਹਾਰਨਮੈਨੁਜੈਲੀਨ
 ਭਾਵਨਾਕੀਨਦੀਨਕੈਸੈਕੈਤਰਤੈ॥੧੧॥੮੧॥੩੮੫॥
 ਸਾਹਿਜੈਸੇਏਕਸੁਆਗੀਕੁੰਜੋਗੀਬੈਗੀਬਨੈਕਬੰ
 ਸਨਿਅਸਾਸੋਸਬਨਕੈਦਿਖਾਵਈ॥ਕੁੰਪਉਨਹੀਕ
 ਭੈਠੇਲਾਇਤਾਗੀਕੁੰਲੋਭਕੀਕੁਮਗੀਸੇਅਨੇਕਗੁਨਗ
 ਵਈ॥ਕੁੰਬ੍ਰਹਮਚਗੀਕੁੰਹਥਪੈਲਗਾਵੈਬਗੀਕੁੰਦ
 ਧਰੀਹਇਕੋਲੋਕਨਭ੍ਰਮਾਵਈ॥ਕਾਮਨਅਪੀਨਪਰਿਓਨ
 ਚਤੈਨਚਨੇਸੇਗਿਅਨਕੇਅਪੀਨਕੈਸੇਬ੍ਰਹਮਲੋਕਪਾ
 ਵਈ॥੧੨॥੮੨॥੩੮੫॥ਸਾਹਿਪਚਬਗੀਰਹਪੁਕਰੇ
 ਪਰੇਸੀਤਕਾਲਕੁੰਜਗਅਉਗਰਾਅਨੇਕਰਪੁਕਰੀ
 ॥ਕਹਾਭਇਓਜੈਪੈਕਲਵੜਲੀਯੋਕਾਸੀਬੀਚਰੀਰ
 ਚੀਰੋਰੋਟਾਕਰਨਸੇਮਾਗੀ॥ਕਹਾਭਯੋਫਾਸੀਰਾਗੁ
 ਭਿਯੋਜੜਗੀਧਾਰਾਡਰਾਡਪਾਸਠਗਾਮਾਮਾਡਾਗੀ॥ਉ
 ਡੇਨਕਧਾਗੁਮੁੜਗਿਅਨਕੇਬਿਨਬਿਚਰਭਵਨਾਬਿ
 ਹੀਨਕੈਸੇਗਿਅਨਕੇਬਿਚਰੀ॥੧੩॥੮੩॥੩੮੫॥
 ੨॥ਤਪਕੇਸੋਤੇਜੈਪੈਪਾਅਤਅਤਪਨਾਥਤਪਨਾਅ
 ਨੇਕਤਨਪਾਇਲਸਹਤੈ॥ਜਪਕੇਕੀਏਤੇਜੈਪੈਪਾਈ
 ਅਤਅਜਪਦੇਵਪੁਰਨਾਸਰੀਵਰੁਣੀਤੁਹੀਉਚਰਤ
 ਹੈ॥ਨਭਕੇਫਿਰੇਤੇਜੈਪੈਨਗਇਪਾਈਅਤਅਨਲ
 ਅਕਾਸਪੰਛੀਡੋਲੋਬਕਰਤੈ॥ਅਗਮੈਜੇਤੇਗਤਰਤ

ਕੀਪਰਤਕਰਪਾਤ'ਅਕੇਬਾਸੀਕਿਉਭੁਜੰਗਨਤਸਤੈ
 ॥੧੪॥੮੪॥ਤਵਪ੍ਰਮਾਦ॥ਕੋਉਰਯੋਮੁਡੀਅਸਨਿ
 ਸੀਕੋਉਜੋਗੀਭਯੋਕੋਉਬ੍ਰਹਮਚਰਕੋਉਜਤੀਅਨ
 ਮਨੋਬੋ॥ਤਿਦੁਤੁਗਕਕੋਉਗਛਜੀਇਮਮਸਫੀਮਨ
 ਸਕੀਜਾਤਸਬੈਏਕੈਪਤਚਨਬੋ॥ਕਰਤਾਕਰੀਮਸੇਈ
 ਰਾਜਕਰਹੀਮਓਈਦੁਸਰੇਨਭੇਦੋਕੋਈਭੁਲਭੁਮਮ
 ਨੋਬੋ॥ਏਕਹੀਕੀਸੇਵਾਸਬਹੀਕਿਗੁਰੇਵਏਕੋਈਕਹੀ
 ਸੁਹਪਸਬੈਏਕੈਜੋਤਜਾਨੋਬੋ॥੧੫॥੮੫॥ਤਵਪ੍ਰਮਾਦ॥
 ॥੧੬॥੮੬॥ਤਵਪ੍ਰਮਾਦ॥ਕੋਉਰਯੋਮੁਡੀਅਸਨਿ
 ਸੀਕੋਉਜੋਗੀਭਯੋਕੋਉਬ੍ਰਹਮਚਰਕੋਉਜਤੀਅਨ
 ਮਨੋਬੋ॥ਤਿਦੁਤੁਗਕਕੋਉਗਛਜੀਇਮਮਸਫੀਮਨ
 ਸਕੀਜਾਤਸਬੈਏਕੈਪਤਚਨਬੋ॥ਕਰਤਾਕਰੀਮਸੇਈ
 ਰਾਜਕਰਹੀਮਓਈਦੁਸਰੇਨਭੇਦੋਕੋਈਭੁਲਭੁਮਮ
 ਨੋਬੋ॥ਏਕਹੀਕੀਸੇਵਾਸਬਹੀਕਿਗੁਰੇਵਏਕੋਈਕਹੀ
 ਸੁਹਪਸਬੈਏਕੈਜੋਤਜਾਨੋਬੋ॥੧੫॥੮੫॥ਤਵਪ੍ਰਮਾਦ॥
 ॥੧੬॥੮੬॥ਤਵਪ੍ਰਮਾਦ॥ਕੋਉਰਯੋਮੁਡੀਅਸਨਿ
 ਸੀਕੋਉਜੋਗੀਭਯੋਕੋਉਬ੍ਰਹਮਚਰਕੋਉਜਤੀਅਨ
 ਮਨੋਬੋ॥ਤਿਦੁਤੁਗਕਕੋਉਗਛਜੀਇਮਮਸਫੀਮਨ
 ਸਕੀਜਾਤਸਬੈਏਕੈਪਤਚਨਬੋ॥ਕਰਤਾਕਰੀਮਸੇਈ
 ਰਾਜਕਰਹੀਮਓਈਦੁਸਰੇਨਭੇਦੋਕੋਈਭੁਲਭੁਮਮ
 ਨੋਬੋ॥ਏਕਹੀਕੀਸੇਵਾਸਬਹੀਕਿਗੁਰੇਵਏਕੋਈਕਹੀ
 ਸੁਹਪਸਬੈਏਕੈਜੋਤਜਾਨੋਬੋ॥੧੫॥੮੫॥ਤਵਪ੍ਰਮਾਦ॥

ਅ

ਕੇਤੇਕਛਮਛਕੇਤੇਉਨਕਉਕਰਭਛਕੇਤੇ
 ਅਛਵਛਹੁਏਸਪਛਉਡਜਾਹੋਗਾਕੇਤੇਨਭਥੀਚਅ
 ਛਪਛਕੋਕੋਗੇਭਛਕੇਤਤਪ੍ਰਤਛਹੁਇਪਚਾਇਖ
 ਇਜਾਹਿਗਾਜਲਕਹਥਲਕਹਗਗਨਕੇਗਉਨਕਹ
 ਕਾਲਕੇਬਨਏਸਥੈਕਾਲਹੀਚਥਾਹਿਗਾਤੇਜੇਜਿਉ
 ਅਤੇਜਮੈਅਤੇਜਜੈਸੇਤੇਜਲੀਨਤਾਹੀਤੇਪ੍ਰਗਟਹੁਇ
 ਕੇਤਹੀਮੈਸਮਾਹਿਗੇ ਕੁਕਤ
 ਫਿਰਤਕੇਤੇਹੋਵਤਮਰਤਕੇਤੇਜਲਮੈਭੁਬਤਕੇਤੇਆ
 ਗਮੈਜਰਤਹੋਕੇਤੇਗੰਗਬਾਸੀਕੇਤੇਮਰੀਨਮਕਾਨਿਦਾ
 ਸੀਕੇਤਕਉਰਾਸੀਕ੍ਰਮਏਈਫਿਰਤਹੋਕਰਵਤਸਹ
 ਤੇਕੇਤਭੁਮਮੈਗਰਤਕੇਤੇਸੁਆਪੈਚਛਤਕੇਤੇਦੁਖ
 ਕੇਭਰਤਹੋਗੈਨਮੈਉਡਤਕੇਤੇਜਲਮੈਹਰਤਕੇਤੇਗਿ
 ਆਨਕੋਬਹੀਨਜਕਜਾਏਈਮਰਤਹੋ

ਸੇਧਹੋਦੇਵਤਾਬਿਧੋਧਹੋਦੇਨੋਬਭੋਬੋਧ
 ਹੋਬੋਧਕਪ੍ਰਬੋਧਹੋਜਪਸੀਅਪਸਹੋਚੰਦਨਲ
 ਗਾਇਹੋਚੰਦਾਚਾਪੁਜਹੋਧਾਹਨਚਛਾਇਹੋਲਾਪ
 ਸੀਗਾਹਿਹੋਗੋਗਨਮਨਇਹੋਮਜ਼ੀਮਟਲੀਪਹੋਭੀ
 ਤਨਲਗਾਇਹੋਛਾਪਸੀਗਾਇਹੋਗੰਦੁਬਬਜਾਇਹੋ
 ਮੇਕਿਗਸਬਪਚਹੋਪੰਡਤਤਪੰਤਹੋਤਪਸੀ

ਨਗਰੀਨਗੰਗੀਨੁਪੀ

ਨੇਕੀ ਨਮੋਂ ਨਕ੍ਰੋਂ ਨਵੇਂ ਨਵੇਂ ਨਵੇਂ ਨਵੇਂ ਨਵੇਂ ਨਵੇਂ ਨਵੇਂ ਨਵੇਂ ਨਵੇਂ ਨਵੇਂ
 ਨਜਨਮੰਨਜਤੀ ਨਮਿਤ੍ਰਿਨਸਤ੍ਰਿਨਪਿਤ੍ਰਿਨਮਤ੍ਰਿ
 ਨੇਨੇਂ ਨਗੇਂ ਨਕਮੰਨਧਮੀ ਨਪੁਤ੍ਰਿਨਮਿਤ੍ਰਿਨਸਤ੍ਰਿ
 ਨਭਮੀ ਅਲੇਖੰ ਅਭੇਖੰ ਅਜੇਨੀ ਸੁਰਪੀ ਸਰਸਿ
 ਧਦਬੁਧਦਾ ਬਿਧੁਧੁਪੰ . . . ਨਹਿਜਨਜਾਈ
 ਕਛੁਰੁ ਪੇਖੀ ਕਹ ਬਸਤ ਕੋ ਛੋਰੋ ਕੋ ਨਿਭੇਖੀ ਕਹ
 ਨਮਤ੍ਰਿ ਕੋ ਕਹ ਕੋ ਕਹ ਵੈ ਕਹ ਕੋ ਬਖੋ ਨੇ ਕਹੇ ਮੈਨ
 ਆਵੈ . . . ਨੇਗੰਨੇ ਸੋਗੰਨੇ ਮੋਤੰਨਮਤੀ ਨਕ
 ਭੁਗੰਨਜਨਮੰਨਜਤੀ ਨਵੇਂ ਨਵੇਂ ਨਵੇਂ ਨਵੇਂ ਨਵੇਂ ਨਵੇਂ ਨਵੇਂ ਨਵੇਂ ਨਵੇਂ ਨਵੇਂ
 ਪੋ ਨਮੇਏ ਕੁਰੁ ਪੇ ਨਮੇਏ ਕੁਰੁ ਪੇ . . . ਪੇਰੇ ਅੰਧ
 ਰਪੁੰ ਮਪਗਾ ਪ੍ਰਕਾਸੀ ਅਛੰਦੇ ਅਛੇ ਆਦਿ ਅਵੈ
 ਬਿਨਸੀ ਨਜਤੰਨਪਤੰਨਰੁਪੰਨਗੋ ਨਮੇ ਆਦਿ
 ਅਭੰਗੇ ਨਮੇ ਆਰ ਅਭੰਗੇ . . . ਕਈ ਕ੍ਰਿਸਸੇ
 ਕੀਟੇ ਕੋਟੇ ਉਪਾਏ ਉਸੇ ਘੋਰੇ ਛੇਰੇ ਮੇਟੇ ਬਨੇ ਆ
 ਗਾਧੀ ਅਭੇ ਆਦਿ ਅਵੈ ਅਬਿਨਸੀ ਪੇਰੇ ਅੰਧ
 ਪ੍ਰਮਪੁਰਣ ਪ੍ਰਕਾਸੀ . . . ਨਾਧੰਨ ਬਿਧਾਧੰ
 ਅਗਧੰ ਸੁਰੁ ਪੋ ਅਖੰਡਤ ਪ੍ਰਤਪ ਅਵੈ ਅਛੇ ਬਿਭੁ
 ਤੀ ਨਜਨਮੰਨ ਮਰਣੰਨ ਬਰਣੰਨ ਬਿਧਾਧੋ ਅਖੰਡੇ
 ਪ੍ਰਚੰਡੇ ਅਵੰਡੇ ਅਸਧੋ . . . ਨੇਨੇਂ ਨਗੇਂ ਸਨੇ
 ਤੰਨਸਾਥੋ ਉਦੰਡੇ ਅਮੰਡੇ ਪ੍ਰਚੰਡੇ ਪ੍ਰਮਾਥੋ ਨਜਤੰਨ

ਪਤੋਨਸਤੋਨਮਿਤੋ। ਸਤੁਤੋਭਵਿਖੇਭਵਨੇਅਚਿਤੋ
 ਨਗਯੰਨਕੰਨਗੁਪੰਨਗੋਖੋ। ਨਲੋਭੰਨਚੋਭੰ
 ਅਭੁਤੰਅਭੋਖੋ। ਨਸਤੰਨਮਿਤੰਨੇਨੰਨਗੋਭੰ। ਸਦੀ
 ਵਸਦਾਸੁਥਸੁਥਤਸਨੇਭੰ॥ ਨਕਮੰਨਕੋਧੰ
 ਨਲੋਭੰਨਮੋਭੰ। ਅਜੋਨੀਅਛੈਅਦਿਅਛੈਅਜੋਭੰ
 ॥ ਨਜਨਮੰਨਮਰਣੰਨਬਰਣੰਨਥਿਆਧੀ। ਨਗੋਭੰਨਸੋ
 ਗੰਅਭੋਨਿਗਥਿਖਧੰ॥ ਅਛੈਦੰਅਭੋਦੰਅ
 ਕਰਮੰਅਕਲੀ। ਅਖੰਤੰਅਭੰਤੰਪ੍ਰਚੰਤੰਅਪਾਲੀ॥
 ਨਤਤੰਨਮਾਤੰਨਜਤੰਨਕਾਇੰ। ਨੇਨੰਨਗੋਭੰਨਕਰਮੰ
 ਨਭਯੰ॥ ਨਗੁਪੰਨਗੁਪੰਨਕਯੰਨਕਰਮੰ॥
 ਨਤਸੰਨਪ੍ਰਸੰਨਭੋਦੰਨਭਰਮੰ। ਸਦੀਵਸਦਾਸਿਧ
 ਥਿਧਸੁਗੁਪੋ। ਨਮੋਏਕੁਪੇਨਮੋਏਕੁਪੋ॥
 ਨਿਗਓਕਤਪ੍ਰਭਾਅਦਿਅਨਓਕਤਪ੍ਰਭਾਧੋ। ਅ
 ਜਗਤਕਮਛੈਅਦਿਅਦਿਕਤੰਅਥਾਧੋ॥ ਬੋਭੁ
 ਗਤਅਛੈਅਦਿਅਛੈਸੁਗੁਪੋ। ਨਮੋਏਕੁਪੇਨਮੋ
 ਏਕੁਪੇ॥ ਨੇਨੰਨਗੋਭੰਨਸੋਕੰਨਸਾਕੀ॥
 ਪਰੰਪਰਾਵਿਤੰਪੁਨੀਤੰਅਤਾਕੀ। ਨਜਤੰਨਪਤੰਨ
 ਮਿਤੰਨਸਤੰਨਮੋਏਕਤੰਨਮੋਏਕਤੰਨੇ॥੧੪॥
 ਨਧਰਮੰਨਭਰਮੰਨਸਰਮੰਨਸਾਕੋ। ਨਥਰਮੰਨ
 ਚਰਮੰਨਕਰਮੰਨਥਾਕੋ। ਨਪਿਤੰਨਮਿਤੰਨਪੁਤੰਨ
 ਧੋ। ਨਮੋਏਕੁਪੇਨਮੋਏਕੁਪੇ॥ ਕੁੰਕਜ

ਕੇਮੰਜਕੇਭਰਮਭੁਲੋ॥ਕੁੰਡੰਜਕੇਰਜਕੇਧਰਮਲ
 ਲੋ॥ਕੁੰਡੰਰੇਸਕੇਭੇਸਕੇਕਰਮਧਮੋ॥ਕੁੰਡੰਰਜਕੇਸ
 ਜਕੇਥਾਜਕਾਮੇ ਕੁੰਡੰਅਭੁਕੇਪਭੁਕੇ
 ਸਿਧਸਧੋ॥ਕੁੰਡੰਸਿਧਕੇਬਿਧਕੇਬਿਧਲਧੋ॥ਕੁੰਡੰ
 ਗਕੇਗਕੇਸੰਗਰੇਖੋ॥ਕੁੰਡੰਜੰਗਕੇਗੰਗਕੇਗੰਗਪੇਖੋ
 ਕੁੰਡੰਧਰਮਕੇਕਰਮਕੇਰਹਮਜਾਨੋ॥ਕੁੰਡੰਧਰ
 ਮਕੇਕਰਮਕੇਭਰਮਮਾਨੋ॥ਕੁੰਡੰਚਰਚੇਸੁਕੁੰਡੰਚਿ
 ਤੁਰਪੀ॥ਕੁੰਡੰਪ੍ਰਮਪ੍ਰਗਿਆਕੁੰਡੰਸਰਬਭੁਪੰ
 ਕੁੰਡੰਨੇਹੰਡੰਕੁੰਡੰਦੋਰੇਖੀ॥ਕੁੰਡੰਅੰਖਰੀਗੰਗਕੇਸੇ
 ਕੇਸੇਖੀ॥ਕੁੰਡੰਦੇਵਿਥਿਦਿਆਕੁੰਡੰਦੇਤਥਾਨੀ॥ਕੁੰਡੰਜ
 ਢਗੰਧੁਪਕਿਨਰਕਣਨੀ ਕੁੰਡੰਰਾਜਮੀਤ
 ਮਸੀਸਤਕੀਤੋ॥ਕੁੰਡੰਜੋਗਾਥਿਦਿਆਧੋਤਪਸੀਤੋ
 ॥ਕੁੰਡੰਗੰਗਤਕੁੰਡੰਜੰਗਜੁਗਤੀ॥ਕੁੰਡੰਭੁਮਕੀਭੁਗ
 ਮੈਅਭੁਮਭੁਗਤ ਕੁੰਡੰਦੇਵਕੰਨਾਕੁੰਡੰਦਾਨ
 ਵੀਤੋ॥ਕੁੰਡੰਜਛਾਥਿਦਿਆਧੋਮਾਨਵੀਤੋ॥ਕੁੰਡੰਰਾਜ
 ਸੀਤੋਕੁੰਡੰਰਾਜਕੰਨਾ॥ਕੁੰਡੰਸਿਸੁਕੀਪ੍ਰਿਸੁਕੀਰਿਸੁ
 ਪੰਨਾ॥ ਕੁੰਡੰਬੇਰਥਿਦਿਆਕੁੰਡੰਬੇਰਮਥ
 ਨੀ॥ਕੁੰਡੰਕੋਕਕੀਕਾਥਕਥੈਕਣਨੀ॥ਕੁੰਡੰਅੰਦ੍ਰਸਾ
 ਕੁੰਡੰਭੰਦ੍ਰਪੀ॥ਕੁੰਡੰਮੰਦ੍ਰਥਾਨੀਕੁੰਡੰਛਿੰਦ੍ਰਸੁਪੰ
 ਕੁੰਡੰਬੇਰਥਿਦਿਆਕੁੰਡੰਕਾਥਾਭੁਪੀਕੁੰਡੰਚੇਸੁ
 ਚਗਚਿੰਦ੍ਰਸੁਪੀ॥ਕੁੰਡੰਧਰਮਧੰਗਨਕੇਧਰਧਾਵੈ॥ਕ

ਉਚੈ ਠੁਕਰਨ ਕੇ ਗੀਤ ਗਾਵੈ ॥ ੨੩ ॥ ੧੦ ॥ ਕੁੰਦੁ ਸੁਖ ਸੇ
 ਖੰਕੁੰਦੁ ਬੁਝ ਅਕਸਮੀ ॥ ਕੁੰਦੁ ਬਿਧ ਅਵਸਥਾ ਕੁੰਦੁ ਬਲਧ
 ਰਮੀ ॥ ਕੁੰਦੁ ਜੁਆਨ ਸੁਖ ਜਗਤ ਰੇਹੀ ॥ ਕੁੰਦੁ ਨੈਨ ਕੁੰਦੁ
 ਤਮਾਸ਼ੇਹੀ ॥ ੨੪ ॥ ੧੧ ॥ ਕੁੰਦੁ ਜੋਗ ਭੋਗੀ ॥ ਕੁੰਦੁ ਮੋਹ ਰਾਗੀ ॥ ਕ
 ਂਦੁ ਗਹਤ ॥ ਕੁੰਦੁ ਭੋਗ ਤਿਆਗੀ ॥ ਕੁੰਦੁ ਰਾਜ ਸਾਜੀ ॥ ਕੁੰਦੁ ਰਾਜ
 ਗੀਤੀ ॥ ਕੁੰਦੁ ਪੁਰਣ ਪ੍ਰਮਿਅ ॥ ਕੁੰਦੁ ਪ੍ਰਮ ਪ੍ਰੀਤੀ ॥ ੨੫ ॥ ੧੨ ॥
 ਕੁੰਦੁ ਅਰਥੀ ਤੋਰ ਕੀ ਪਾਸੀ ॥ ਕੁੰਦੁ ਪਾਲ ਦੀ ਪਸਤੀ ॥
 ਸੀਕ੍ਰਿਤੀ ॥ ਕੁੰਦੁ ਦੇਸ ਭਾਖਿ ॥ ਕੁੰਦੁ ਦੇਵ ਬਾਨੀ ॥ ਕੁੰਦੁ
 ਰਾਜ ਚਿਰਿ ॥ ਕੁੰਦੁ ਰਾਜ ਧਾਨੀ ॥ ੨੬ ॥ ੧੩ ॥ ਕੁੰਦੁ ਮੰਤਰ ਬਿ
 ਰਿਅ ॥ ਕੁੰਦੁ ਤੰਤ੍ਰ ਸਾਗੀ ॥ ਕੁੰਦੁ ਜੰਤਰੀ ॥ ਕੁੰਦੁ ਸਤ੍ਰਧ ਗਾ ॥ ਕੁੰਦੁ ਰੋ
 ਮ ਪੁਜਾ ॥ ਕੁੰਦੁ ਦੇਵ ਅਚਾਰੀ ॥ ਕੁੰਦੁ ਪਿੰਗਲਾ ਚਰਣੀ ॥ ਗੀਤ ਚਰਚ
 ॥ ੨੭ ॥ ੧੪ ॥ ਕੁੰਦੁ ਬੀਨ ਬਿਰਿਅ ॥ ਕੁੰਦੁ ਗਾਨ ਗੀਤੀ ॥ ਕੁੰਦੁ ਮ
 ਲ ਕਥਾ ॥ ਕੁੰਦੁ ਬੇਰ ਗੀਤੀ ॥ ਕੁੰਦੁ ਨਿਤ ਬਿਰਿਅ ॥ ਕੁੰਦੁ ਨ
 ਗ ਬਾਨੀ ॥ ਕੁੰਦੁ ਗਾਹੁ ਗੁਰੂ ਕਥੈ ਕਹਨੀ ॥ ੨੮ ॥ ੧੫ ॥ ਕੁੰਦੁ
 ਅਛਰ ਪਛਰ ਮਛਰੀ ॥ ਕੁੰਦੁ ਬੀਰ ਬਿਰਿਅ ॥ ਅਭੁਤ ਪ੍ਰ
 ਭਾ ॥ ਕੁੰਦੁ ਚੈਲ ਚਲਾ ਧੋਰ ਚਤ੍ਰਧੀ ॥ ਕੁੰਦੁ ਰਾਜ ਸਾਜੀ ॥ ਧਿ
 ਰਾਜਾ ਪਿਕਾਰੀ ॥ ੨੯ ॥ ੧੬ ॥ ਨਮੋ ਨਥ ਪੁਰੋਸਰ ਸਿਧ ਰਾ
 ਤਾ ॥ ਅਛੇਰੀ ਅਛੇਰੀ ॥ ਅਰਿਅ ॥ ਭੈ ਬਿਧਾਤਾ ॥ ਨਤ ਸਤ
 ਨਗੁ ਸਤ ਨਮ ਸਤ ਸੁਖ ਪਾਨ ॥ ਨਮ ਸਤ ਨਮ ਸਤ ਤੁਅ ਸਤ
 ਅਭੁਤਾ ॥ ੩੦ ॥ ੧੭ ॥ ਕੁੰਦੁ ਅਭਿ
 ਕਤ ਤੇਜ ਅਨਭਉ ਪ੍ਰਕਾਸਾ ॥ ਅਛੈ ਸੁਖ ਅਛੈ ਅਨਸਾ ॥

Digitized by Panjab Digital Library | www.panjabdigilib.org

ਲਪਏਕਾਸਨ ਬਿਤੰਤਾਕਈਜਤਨੋਗਬਿਰਿ
 ਆਬਿਚਗਾਸਾਧੰਤਤਰਪਪਾਵਤਨਪਰ
 ਕਈਉਗਧਬਹੋਸਨਭੁਮੰਤਾਕਈਉਗਧਮਧਪਾਵਕ
 ਬੁਝੰਤਾਕਈਸਿੰਮ੍ਰਤਸਾਸਤ੍ਰਉਚੰਤਬੇਨਾਕਈਕੋਕ
 ਕਾਬਕਬੰਤਕੋਤਬ ਕਈਅਗਨੋਤ੍ਰਕਈ
 ਪਉਨਾਗਾਕਈਕਰਤਕੋਟਮ੍ਰਿਤਕਾਅਤਗਾਕਈਕਰ
 ਤਸਾ ਕਾਪੈਪਤ੍ਰਭਗਾਨੰਤਰਪਾਵੋਵਤਪ੍ਰਤ
 ਛ ਕਈਗੀਤਗਾਨਗੰਧਬਗੀਤਾਕਈਬੇ
 ਰਸਾਸਤ੍ਰਬਿਰਿਆਪ੍ਰਤੀਤਾਕੁੰਦੇਵਗੀਤਜਗਾਅਰਿ
 ਕਗਮਾਕੁੰਦਾਗਨੋਤ੍ਰਕੁੰਤੀਰਥਧਰਮ
 ਕਈਰੇਸਰੇਸਭਾਖਾਟੰਤਾਕਈਰੇਸਰੇਸਬਿਰਿਆ
 ਪਤੰਤਾਕਈਕਰਤਭੰਤਭੰਤਨਬਿਚਗਾਨੀਨੈਕਤ
 ਸਪਾਅਤਨਪਰ ਕਈਤੀਰਥਤੀਰਥਭ
 ਮਸਭੁਮਾਕਈਅਗਨੋਤ੍ਰਕਈਦੇਵਕਗਮਾਕਈ
 ਕਰਤਬੀਗਬਿਰਿਆਬਿਚਗਾਨੀਤਰਪਤਾਸਪਾਅ
 ਤਨਪਰ ਕੁੰਦਾਜਗੀਤਕੁੰਦੋਜੋਗਧਰਮਾ
 ਕਈਸਿੰਮ੍ਰਤਸਾਸਤ੍ਰਉਚੰਤਸਕਗਮਾਨਿਵਲੀਆ
 ਰਿਕਗਮਕੁੰਦਸਤਰਨਾਕੁੰਦਾਸਮੇਧਮਖੋਕੇਥਖਾ
 ਨ ਕੁੰਦਕਰਤਬ੍ਰਹਮਬਿਰਿਆਬਿਚਗਾ
 ਕੁੰਦਜੁਅਗੀਤਕੁੰਦਬਿਰਧਚਗਾਕੁੰਦਕਰਤਜਛਗੀ
 ਧੁਬਗਾਨਾਕੁੰਦਧੁਪਦੀਪਕੁੰਦਾਧਰਨ

ਕਤੁੰਪਤ੍ਰਕਮਕਤੁੰਬੇਰਗੀਤਾਕਤੁੰਨਿਤਨਾਦਕਤੁੰਗਨਗੀ
 ਤਾਕਤੁੰਕਰਤਸਾਤਤਸਿਮ੍ਰਤਉਚਗਾਕਈਭਜਤਏਕਪਗ
 ਨਿਧਾ ਕਈਨੇਹੇਹਕਈਗੇਹਵਸਾਕਈ
 ਕ੍ਰਮਤਏਸਦੇਸਨਉਰਸਾਕਈਜਲਨਿਵਸਕਈਅ
 ਗਨਤਪਾਕਈਜਪਤਉਧਲਟਕੰਤਜਪ
 ਕਈਜਪਤਜੋਗਕਲਪਪ੍ਰਜਤੁਾਨਹੰਤਰਪ
 ਤਸਪਯੁਤਅੰਤੁਾਕਈਕਰਤਕੇਟਬਿਦਿਅਥਿਚ
 ਗਾਨਹੀਤਦਪਰਿਸਟੇਰੇਖੇਮ੍ਰਗ ਬਿਨ
 ਭਗਤਸਕਤਨਹੰਪਤਪਾਨਾਬਹੁਕਰਤਹੰਮਅਗਗ
 ਵਨਾਥਿਨੇਕਨਮਇਕਚਿਤਲੀਨਾਫਿਕੋਟੇਸਥਧ
 ਗਮਥਿਹੀਨ ਅਨਥੇਰਸਥਪਅਥੇਰਅਥਿਅੰ
 ਜੈਜੰਪਤੁਗਨਜੁਤੁਜੁਆਭਿਕਪਮੇਪਯਾਲੁਕੁਅੰ
 ਤਪਤਪਸ੍ਰਬਜਲੇਹੁਥਲੀਧਨਉਚੁਤਇੰਦੁਕੁਬੇਰ
 ਥਲੀ ਅਨਥੇਰਸਥਪਅਥੇਰਅਥਿਅੰ
 ਅਨਥੰਡਅਭੁਤਅਥੇਰਅਥਿਅੰਅਨਕਲਅ
 ਪਾਲਰਿਅਲਅਸੁਅੰਜਿਨਠਈਅਮੇਰਅਕਾ
 ਸਭੁਅੰ ਅਨਥੰਡਅਮੰਡਪ੍ਰਚੰਡਨਗੀਜਿ
 ਹਰਚੀਰੇਵਅਰੇਵਬਗੀਸਭਕਿਨੀਰੀਨਜਿਮੀਨਜਮੀ
 ਜਿਹਰਚੀਸਥਮਕੀਨਮਕਾ ਜਿਹਰਗਨ
 ਰੂਪਨੇਖੁਰਖੀਜਿਹਤਪਨਸਾਪਨੇਸੇਕਸੁਖੀਜਿਹੇਗ
 ਨੇਸੇਗਨਭੋਗਭਯੀਜਿਹਖੇਰਨਭੇਰਨਛੇਰਛਯੀ

ਜਿਹਾ ਤਨਪਾਤਨਮਾਤਪਿਤੀ॥ ਜਿਹਾ ਚਾਅ
 ਛਤੀ ਛਤੀ ਛਤੀ॥ ਜਿਹਾ ਗਨੇਖਨੇ ਗਭਣੀ॥ ਜਿਹੈ ਖ
 ਨਰਾਗਨੇ ਖਗਣੀ॥ ॥ ਜਿਹਾ ਅੰਗੁਤੋ ਬ੍ਰਹਮੰ
 ਰੁਗਚਿਓ॥ ਰਿਸਾ ਚਰਕੀ ਨਵਖੰਡ ਸਾਚਿਓ॥ ਸਤਮਸ
 ਤੇਜਾ ਅਤੇ ਜਕੀਓ॥ ਅਨਭਵ ਪਰਾਪ੍ਰਚੰਡ ਲੀ
 ਠੀ ॥ ਸ੍ਰੀ ਅਸਿੰਧ ਗਵਿਧਨ ਗਿਰਨ ਗੀ॥ ਸ੍ਰੀ ਅ
 ਜਕਗੰਧ ਬਛਣੀ ਬੁਜੀ॥ ਸਚੇ ਦੇਵ ਅਦੇਵ ਅਭੇਦ ਨਗੀ॥
 ਰਪਾਲ ਨਿਰਪਾਲ ਕਲਾਤ੍ਰਿੰਗੀ ॥ ਕੀਏ ਕੀਦ
 ਪਤੰਗ ਬੁਜੀ ਗਨਗੀ॥ ਸਚ ਅੰਡ ਜਸੇ ਤਜ ਜੇਗ ਅਤੁਜੀ॥
 ਕੀਏ ਦੇਵ ਅਦੇਵ ਸਾਧ ਪਤੀ॥ ਅਨਖੰਡ ਪ੍ਰਤਾਪ ਪ੍ਰਚੰਡ
 ਗਤੰ ॥ ਪ੍ਰਭ ਜਾਤਨ ਪਾਤਨ ਜੋਤੁ ਜੁਤੀ॥ ਜਿਹਾ
 ਤਨਮਾਤਨ ਭ੍ਰਾਤੁ ਸੁਤੀ॥ ਜਿਹਾ ਗਨ ਸੇਗਨੇ ਗਭਣੀ॥ ਜਿ
 ਹਾ ਪਿਕਿਨਰ ਜਛਜਛੀ ॥ ॥ ਨਗਨਾਨ ਪੁੰਸਕ
 ਜਾਹਿ ਕੀਏ॥ ਗਣਕਿਨਰ ਜਛੁ ਜੀਗਰੀਏ॥ ਗਜਥਾਜਰ
 ਥਾਹਿ ਕਪਤਿ ਗਣੀ॥ ਭਵੁਤ ਭਵਨ ਭਵਿਖੁਤੁ ਅੰ
 ਜਿਹਾ ਅੰਡ ਜਸੇ ਤਜ ਜੇਗ ਜੀ॥ ਸਚੁ ਮੁਖ ਅਕਾਸ
 ਪਤਾਲ ਜਲੀ॥ ਸਚ ਪਾਵਕ ਪੁੰਨ ਪ੍ਰਚੰਡ ਬਲੀ॥ ਬਨ
 ਜਾਸਕੀਓ ਫਲ ਫੁਲ ਕਲੀ ॥ ਬੁਝ ਅਮੋਗ ਅਕਾ
 ਸ ਨਿਵਾਸ ਛਿਤੀ॥ ਸਚੇ ਜਾਇਕਾ ਸਚੇ ਰੁਬਤੀ॥ ਦੁਤ
 ਚੰਦਰਿਨੀ ਸੁਹਰੀ ਪਰਈ॥ ਜਿਹਾ ਪਾਵਕ ਪੁੰਨ ਪ੍ਰਚੰਡ ਮਾ
 ਈ ॥ ਜਿਹਾ ਖੰਡ ਅਖੰਡ ਪ੍ਰਚੰਡ ਕੀਏ॥ ਜਿਹਾ

Digitized by Panjab Digital Library : www.panjabdigilib.org

ਨਦੇਹੁੰਨਗੇਹੁੰਨਜਾਤਹੈਨਪਾਤਹੈ। ਨਮੰ
 ਹੋਨਮਿਤ੍ਰਹੈ। ਨਤਤਹੈਨਮਾਤਹੈ। ਨਅੰਗਹੈਨ
 ਗਹੈਨਸੰਗਸਾਥਸਨੇਹਹੈ। ਨਦੇਖਹੈਨਦਗਹੈਨਦੇਖਹੈ
 ਨਦੇਹੁੰਨ। ॥੧॥੧੬॥ ਨਸਿੰਘਹੈਨਸਿੰਘਹੈਨਗਾਵਹੈਨਗੰ
 ਕਹੈ। ਨਮਾਨਹੈਨਮਾਉਤਹੈਨਸਾਕਹੈਨਸੰਕਹੈ। ਨਜਥ
 ਹੈਨਗੰਧੂਤੈਨਗਹੈਨਗਹੈ। ਨਚੋਹੈਨਸਾਹੈਨਸਾਹੈ
 ਕੇਕੁਮਾਹੈ। ਨੇਹਹੈਨਗੇਹੈ।
 ਨਦੇਹਕੇਬਨਾਉਹੈ। ਨਛੁੱਧੋਨਛਿੜਹੈਨਛਾਲਕੇਮਿ
 ਲਾਉਹੈ। ਨਤੰਤਹੈਨਮੰਤ੍ਰਹੈਨਜੰਤ੍ਰਕੇਸਰੂਪਹੈ। ਨਗਗਹੈ
 ਨਗੰਗਹੈਨੇਖਹੈਨਗੁਪਹੈ। ਨ
 ਜੰਤ੍ਰਹੈਨਮੰਤ੍ਰਹੈਨਤੰਤ੍ਰਕੇਬਨਾਉਹੈ। ਨਛੋਲਹੈਨਛਿੜ
 ਹੈਨਛਾਇਅਕੇਪ੍ਰਤਾਉਹੈ। ਨਗਗਹੈਨਗੰਗਹੈਨਗੁਪ
 ਹੈਨੇਖਹੈ। ਅਕ੍ਰਮਹੈਅਕ੍ਰਮਹੈਅਜਨਮਹੈਅਭੇਖਹੈ।
 ਨਤਾਤਹੈਨਮਾਤਹੈਅ
 ਖਿਾਲਅਖੰਡਰੂਪਹੈ। ਅਖੰਦਹੈਅਭੇਦਹੈਨਰਕ
 ਤੈਨਭੂਪਹੈ। ਪਹੇਪਵਿਤ੍ਰਹੈਪੁਨੀਤਹੈਪੁਰਾਨਹੈ। ਅ
 ਗੰਧਹੈਅਭੰਧਹੈਕਹੀਮਹੈਕਹਾਨਹੈ
 ਨਕਾਲਹੈਨਪਾਲਹੈਨਾਖਾਲਹੈਨਖੰਡਹੈ। ਨ
 ਰਗਹੈਨਸੇਗਹੈਨਭੇਦਹੈਨਤੰਡਹੈ। ਨਅੰਗਹੈਨਗੰਗਹੈਨਸੰਗਹੈ
 ਨਸਾਥਹੈ। ਪ੍ਰੇਅਹੈਪਵਿਤ੍ਰਹੈਪੁਨੀਤਹੈਪ੍ਰਮਥਹੈ।
 ਨਸਤਿਹੈਨਛੇਸਨਹੈਨਘਮਹੈਨਘਮਹੈ। ਨ

ਸੋਭੈ ਨਮੋ ਹੋ ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ
ਕੋ ਸੁਪੁ ਪੈ ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ

ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ
ਹੋ ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ
ਹੋ ਸਦੀਵ ਦਿਅਲ ਰੂਪੁ ਹੋ ਅਗੰਜੁ ਹੋ ਅਤੰਜੁ ਹੋ ਅਕੁ
ਮੁਹਿ ਅਕੁਤ ਹੋ ॥੧੪॥੧੭੪॥ ਅਛੇਰ ਅਛੇਰੁ ਸਦਾ ਅ
ਗੰਜ ਗੰਜ ਗੰਜ ਹੋ ਅਕੁਤ ਭੇਖੁ ਬਲੀ ਅਰੁਪ ਗਗੰਗ ਹੋ
ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ
ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ ॥੧੪॥੧੭੪॥ ਭਿ

ਅੰਤਰ ਅੰਤਰੁ ਨਨਤੰਜ ਜਨੀ ਐ ਅਕੁ ਮੁਹਿ ਅ
ਭਿਜੈ ਆਛੇ ਜਤੰਜ ਮਨੀ ਐ ਨਾਧੈ ਨਥਿ ਆ
ਧੈ ਅਗਧ ਪਲੇਖੀ ਐ ਅਦਖੈ ਅਰਗੈ ਅ
ਛੇਪੁਤ ਪੇਖੀ ਐ ਨਕਸ਼ੇ ਪੈ ਨਕਸ਼ੇ ਪੈ
ਧਮਕ ਪ੍ਰਭ ਓਹੋ ਨਜ ਤ੍ਰੈ ਨਤ ਤ੍ਰੈ ਨਮ ਤ੍ਰੈ ਕੋਲ
ਓਹੋ ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ
ਹੋ ਅਨਗੈ ਅਗੰਜ ਸੀਪ ਖੁਤੈ ਨਕਸ਼ੇ ਪੈ

ਹੋ ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ
ਥਿ ਆਧੈ ਕੋ ਬਿਚਰੈ ਨਗੰਗ ਗੁਪੈ ਨਗੁ ਪੇਖ ਗੰਗ
ਹੋ ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ ਨਕਸ਼ੇ ਪੈ
ਗਜਧ ਪੀਨਕ ਥਪੀਕੰਤ ਸੇਵੈ ਸਦਾ ਸਿਤ ਸੁਤੀ
ਤਪਸ ਪਤੀ ਬਨਸ ਪਤੀ ਜਪਸਤ ਸਦਾ ਅਗਸਤ ਅ

੬੮

ਥੀਨ ॥ ਜਕਗੰਧੂਬਰੇਵਰੇਨੇਨਬ੍ਰਹਮਕੁਤੀ
 ਅਨਮਾਹਾਬੈਸਨੇਕੇਬਿਖੈਬਿਗਜਤਸੁਤੀਵਹਨਾ॥
 ਗੁਰਗੰਡਨਭੀਲਭੀਕਰਬ੍ਰਹਮਸੇਖਸੁਪਾਗਤਰਿਵ
 ਸਨਮਧਉਰਧੁਕੁਮਅਕਾਸਅਨੁਪਾ॥ ਜਾ
 ਤਾਨਮਨਕਾਲਕਰਮਪ੍ਰਮਕ੍ਰਮਵਿਧੀਨਾਤੀਰਥਜਤ
 ਨੇਵਪੁਜੇਗੇਕੇਨਅਧੀਨਾਸ੍ਰਬਸਪਤਪਤਕੇਤਰ
 ਜਨੀਐਜਿਯੋਤਾਸੇਸਨਮਸ੍ਰਸਫਲੇਤਪੁਰਨਨੇ
 ਤ ਸੇਧਸੇਧਤੈਸਭੈਸੁਗਬਿਰੋਪਰਨਵਸ
 ਰਥਾਗਾਇਗਾਇਤੋਗੰਧੂਬਗਵਇਕਿਨਗ੍ਰਥਾਪਤ
 ਤਪਤਥਕੇਮਹਕਬਗਤਗਤਅਨੰਤਾਹਰਹਕ
 ਰਿਓਸੁਭਮਿਲਨਾਮਨਮਦੰਤ॥

ਬੇਰੇਰਨਪਾਇਓਲਖਿਓਨਅੰਬਕਤੇਥਾਰੇ
 ਵਰੇਨੇਮੁਕਤਮਨੇਜਕਨਜਨੈਥੇਥਾਬੁਧਭਭਵਨ
 ਭੁਪਤਾਰਨਥਅਨਸਾਅਗਨਥਾਇਜਲੀਥਲੀ
 ਮਹਿਸਰਥਰਉਗਨਿਵਸਾ
 ਰੇਹਗੇਨਨੇਹਸੇਨੇਹਅਥੇਨਥਅਜੀਤਾਸਰਥਗੰਜ
 ਨਸਰਥਭੰਜਨਸਰਥਤੇਅਨਭੀਤਾਸਰਥਕਰਤਸਰਥ
 ਹਰਤਸਰਥਰਿਆਲਾਏਖਾਚੰਕ੍ਰਿਤਨਥਗਨਜੋਕੇ
 ਜਤਪਤਨਭੇਖ ਸੁਪੇਖਨਰਗ
 ਜੋਕੇਗੁਰਪਨੰਗਾਸਰਥਲਾਇਕਸਰਥਪਾਇਕਸਰਥ
 ਤੇਅਨਭੰਗਾਸ੍ਰਬਰਤਸ੍ਰਬਗਿਯਤਸ੍ਰਬਕੇਪ੍ਰਤਪਾਲਾ॥

ਦੀਨਬੰਧਰਿਆਲਸੁਆਮੀਆਰਿਦੇਵਅਪਾਲ

ਦੀਨਬੰਧਪ੍ਰਬੀਨਸ੍ਰੀਪਤਸੁ

ਬੰਕੇਕਰਤਗਾਥਮਨਚਿਹਨਨਚੰਕ੍ਰਜੋਕੇਚੰਕ੍ਰਚਿਹਨ

ਅਕਗਾਜਤਪਤਨੋਤਗਾਥਪ੍ਰਯੋਖਨਬਰਨਾਮ੍ਰਬ

ਰਤਸ੍ਰਬਗਿਖਤਸ੍ਰਬਕੁਅਕੰਭਗਨ

ਦੁਸਟਗੰਜਨਸਤੁੰਜਨਪਰਮਪੁਰ

ਖਪ੍ਰਮਾਥਾਦੁਸਟਹਰਤਸ੍ਰਸਟਕਰਤਜਗਤਮੈਜੇ

ਤਗਤਾਕੁਤਭਬਿਭਵਿਖੰਭਵਨਪ੍ਰਮਾਨਦੇਵਅਗੰ

ਜਾਅਰਿਅੰਤਅਨਰਸ੍ਰੀਪਤਪਰਮਪੁਰਖਅਗੰਜ

ਧ੍ਰਮਕੇਅਨਕ੍ਰਮਜੇਤ

ਕਕੀਨਤਉਨਪਸਗਾਦੇਵਦੇਵਗੰਧ੍ਰਬਕਿੰਨਗਮਛਕ

ਛਅਪਗਾਭੁਮਅਕਾਸਜਲੋਮੁਹਿਮਾਨੀਐਜਿਹਨ

ਮਾਦੁਸਟਹਰਤਪੁਸਟਕਰਤਸਿਸਟਹਰਤਕਾਮ

ਦੁਸਟਹਰਨਸਿਸਟਕਰਨ

ਰਿਆਲਲਾਲਗੁਬਿਰਾਮਿਤਪਾਲਕਸਤਪਾਲ

ਕਦੀਨਰਿਆਲਮੁਕਦਾਅਪਓਰੰਡਣਦੁਸਟ

ਖੰਡਣਕਲੁੰਕੇਕਟਲਾਦੁਸਟਹਰਣਪੁਸਟਕਰਣ

ਸ੍ਰਬਕੇਪ੍ਰਤਪਾਲਾ ਸ੍ਰਬ

ਹਰਤਸ੍ਰਬਕਰਤਸ੍ਰਬਕੇਅਨਕਾਮਾਸ੍ਰਬਖੰਡਣਸ੍ਰ

ਬਰੰਡਣਸ੍ਰਬਕੇਨਿਜਤਮਾਸ੍ਰਬਕੁਗਤਸ੍ਰਬਜੁ

ਗਤਸ੍ਰਬਕ੍ਰਮਪ੍ਰਬੀਨਾਸ੍ਰਬਖੰਡਣਸ੍ਰਬਰੰਡਣਸ੍ਰਬ

ਕ੍ਰਮ ਅਧੀਨ ॥੧੫॥੧੬॥੩੬ ਪ੍ਰਸਾਰੀ ਸ੍ਰਬਸਿਮ੍ਰ
 ਤਨ ਸ੍ਰਬਸਾਸਤਨ ਸ੍ਰਬਬੇਰ ਬਿਚਗਾਰੁ ਸਟਰਤ
 ਬਿਸਰਤ ਅਰਿਪੁ ਅਪਗਾਰੁ ਸਟਰਤ ਪੁਸਟ
 ਖੰਡਣ ਅਰਿਦੇਵ ਅਖੰਡਾਭੁ ਮਾਕਾਸਜਲੇ ਬਲੇਮ
 ਹਿਜਪਤਜਪ ਅਮੰਡ ॥੧੬॥੧੭੬॥੩੬ ਪ੍ਰਸਾਰੀ ॥
 ਸਿਸਟ ਰਗ ਬਿਚਗੇ ਤੇਜਨੀ ਐਸ ਬਿਚਗਾ ਅਰਿਦੇ
 ਵ ਅਪਗਸੀਪਤ ਦੁਸਟ ਪੁਸਟ ਪੁਗਾ ਅੰਨਰਤਾਗਿ
 ਅਨਗਿਤਾ ਸ੍ਰਬਮਾਨਮਹਿੰਦਾ ਬੇਰ ਬਿਸਾਕੇ ਕੇਈ
 ਰਿਨੇ ਕੇਟਿ ਇੰਦੁ ਪਇੰਦੁ ॥੧੭॥੧੮॥੩੬ ਪ੍ਰਸਾਰੀ ॥
 ਜਨਮ ਜਤਾ ਕ੍ਰਮ ਗਿਤਾ ਪ੍ਰਮ ਰਗ ਬਿਚਗਾ ਬੇਰ ਭੇਰ
 ਨਪਵਈ ਸਿਦ੍ਹਾ ਅਉ ਮੁਖ ਰਗਾ ਕੇਟਿ ਇੰਦੁ ਪਇੰ
 ਦੁ ਬਿਅਸਜਸਨ ਕਸਨ ਕ੍ਰਮ ਗਾਗਾਇਗਾ ਇਥਕੇ ਸਥੈ
 ਗੁਨਚਕੁ ਤੇ ਮੁਖ ਰਗਾ ॥੧੮॥੧੯੮॥੩੬ ਪ੍ਰਸਾਰੀ ਅ
 ਰਿਅੰਤਨ ਮਧਜ ਕੇਕੁ ਤਭ ਬਭਵਨਾ ਸਤਿਦੁਆਪਰ
 ਤੀਤੀ ਅਕਲ ਜੁਰੇਤ ਕਲਪੁ ਪਾਨਾਇਆ ਇਥਿ
 ਕੇ ਮਹਾਮੁਨਗਾਇਗੀ ਪ੍ਰਬ ਅਪਗਾਰੁ ਸਟਰਤ ਬੇਰ ਸਭੈ ਨਹੀ
 ਪਾਈ ਐਤਿ ਪਗਾ ॥੧੯॥੨੦੬॥੩੬ ਪ੍ਰਸਾਰੀ ॥ ਨਰਦ ਅ
 ਰਕ ਬੇਰ ਬਿਅਸਮੁਨੀ ਮਤਨ ਅਨੰਤਾਇਆ ਇਥਿ
 ਬੇਰ ਸਭੈ ਕੇਕਿਟ ਕਸਟ ਦੁਰੰਤਾ ਗਾਇਗਾ ਇਥਕੇ ਗੀ ਪ੍ਰਬ
 ਨਚ ਅਪਕੁ ਅਪਗਾ ਸੇਧ ਸੇਧ ਬੇਰ ਮਹਾਮੁਨ ਪਾਇੰਨਹੀ
 ਪਗਾ ॥੨੦॥੨੧੬॥੩੬ ਪ੍ਰਸਾਰੀ ॥ ਦੁਰੰਦੇ ਕਸਮੈ ਸੀਅ

ਤਮਉਚਰਿਓਮਤਿਸਿਉਬੈਨਾਸਬਪ੍ਰਤਪਜਗਰੀਸ
 ਕੋਕੋਸਕਲਾਬਿਧਤੈਨ॥੧॥੨੦॥੧॥੩੬ਪ੍ਰਸਾਦਿ॥ਕਿ
 ਅਤਮਾਸੁਪ੍ਰਤੈਕਾਸਿਸਟੋਕੋਬਿਚਗਾਕਉਨਧ੍ਰਮਕੋਕ੍ਰ
 ਮੈਕੋਸਕਲਾਬਿਸਥਾ॥੨॥੨੦॥੨॥੩੬ਪ੍ਰਸਾਦਿ॥ਕਿ
 ਜਾਤਿਬਕਹਮਨੈਕਵਨਸੁਗਕਨਨਗਕਾਕੋਸੁਧਜਤ
 ਕੋਮੁਜਤਕਹਤਕਅਵਤਕ॥੩॥੨੦॥੩॥੩੬ਪ੍ਰਸਾਦਿ॥ਕਿ
 ਕੋਨਿਦਿਆਜਸੈਕਵਨਪਾਪਕਹਧ੍ਰਮਾ॥ਕਵਨੋਗੋਕੋਭੈ
 ਗੈਕਵਨਕ੍ਰਮਅਪਕ੍ਰਮ॥੪॥੨੦॥੪॥੩੬ਪ੍ਰਸਾਦਿ॥ਕਿ
 ਤੋਸੁਸ੍ਰਮਕਸਓਕੈਰਮੋਕੋਕਹਕਹਤੋਕੋਸੁਗਵਤਕ
 ਵਨਕੋਤੋਤਕੋਮੰਤ॥੫॥੨੦॥੫॥੩੬ਪ੍ਰਸਾਦਿ॥ਕਿ
 ਰੰਕਰਾਜਕਵਨਹਰਖਸੋਗੈਕਉਨਾਕੋਗੰਗੀਗੰਗੀਕਵ
 ਨਕੋਤਤੁਮਤਿਤਉਨਾ॥੬॥੨੦॥੬॥੩੬ਪ੍ਰਸਾਦਿ॥ਕਿ
 ਕਉਨਦੁਸਟੋਕੋਪ੍ਰਸਟੋਕਹਸਿਸਟੋਕੋਚਗਾਕਵਨਸਿ
 ਸਟੋਕੋਭ੍ਰਿਸਟੋਕੋਸਕਲਾਬਿਸਥਾ॥੭॥੨੦॥੭॥੩੬ਪ੍ਰਸਾਦਿ॥ਕਿ
 ਫਪ੍ਰਸਾਦਿ॥ਕਾਭ੍ਰਮੋਕੋਕ੍ਰਮੈਕਾਭ੍ਰਮੋਕੋਨਸੁਾਕਰਿ
 ਚਿਤਨਕੀਚੇਸਟਾਕਹਅਚੇਤਪ੍ਰਕਾਸਾ॥੮॥੨੦॥੮॥੩੬ਪ੍ਰਸਾਦਿ॥ਕਿ
 ਕਹਨੇਮਸੰਜਮਕਹਕਹਾਗਿਆਨਅਗਿਆ
 ਨਾਕੋਗੰਗੀਸੋਗੀਕਵਨਕਹਧ੍ਰਮਕੀਰਨਾ॥੯॥੨੦॥੯॥੩੬ਪ੍ਰਸਾਦਿ॥ਕਿ
 ਕੋਸੁਗਸੁੰਦਰਕਵਨਕਹਜੋਗੋਕੋਸਗਾਕੋਰ
 ਤਗਿਆਨੀਕਵਨਕੋਬਿਚਰਮਅਬਚਗ॥੧੦॥੨੦॥੧੦॥੩੬ਪ੍ਰਸਾਦਿ॥ਕਿ
 ਰੀਰਘਾਤੁੰਗੀਛੰਦੁ॥ਦੁਜਨਦਲਦੰਡ

ਟਾਅਸਾਖਿੰਡੰਡਟੁਸਟਨਿਕੰਦਣਅਰਿਬ੍ਰਤੋਰ
 ਛਰਾਸੁਮਸਰਣਪਤਿਤਉਧਰਣਨਗਕਨਿਵਰਣਗੁਰ
 ਗਤੋਅਛੈਅਖੰਡੰਡਤਪ੍ਰਚੰਡਖੰਡਉਦੰਡਅਲਖਮਤੋ
 ਜਿੰਜੈਤੋਸੀਮਯਖਾਸੁਮਸਰਣਗਮਕਪ੍ਰਣਛੰਡਛਿਤੋ॥
 ॥੨੧੧॥ਅਸੁਮੰਚੰਡਟੁਸਟਨਿਕੰਦਣਪੁਸਟਉਦੰਡ
 ਟੁਪੁਪ੍ਰਤੋਅਚੰਡਸੁਮਚੰਡਟੁਮੁੰਡਬਿੰਡਟੁਪੁਮਬਿਪੁ
 ਸਣਮਯਖਮਤੋ।।੨੧੨॥ਪ੍ਰਵਰਣਨਗਕਨਿਵਰਣਅਧ
 ਮਉਧਰਣਉਗਧਅਧੋਜਿੰਜੈਤੋਸੀਮਯਖਾਸੁਮਸਰਣ
 ਗਮਕਪ੍ਰਣਅਰਿਬ੍ਰਤੋ॥੨੧੩॥੨੧੪॥ਪ੍ਰਵਰਣ
 ਛੰਡਕੈਬਥਬਥਕੈਭੁਜਾਛੰਡਕੈਤੋਜਬਗਾਲਕਨੀਅ
 ਛੰਧੈਅਧਬਧੈਸੈਨਥਿਮ੍ਰਣਕਾਲਅਸਗੀਅਸੁਇ
 ਧਚਮਕੈਭੁਖਣਰਮਕੈਅਤਿਸਿਤਿਛਮਕੈਛੰਕਛਣੀ॥
 ਜਿੰਜੈਤੋਸੀਮਯਖਾਸੁਮਸਰਣਗਮਕਪ੍ਰਣਨੈਤੋਜਿਣੀ ੨
 ੨੧੩॥੩੧੪॥ਪ੍ਰਵਰਣਨਗਕਨਿਵਰਣਅਧ
 ਛੰਡਕੈਬਥਬਥਕੈਭੁਜਾਛੰਡਕੈਤੋਜਬਗਾਲਕਨੀਅ
 ਛੰਧੈਅਧਬਧੈਸੈਨਥਿਮ੍ਰਣਕਾਲਅਸਗੀਅਸੁਇ
 ਧਚਮਕੈਭੁਖਣਰਮਕੈਅਤਿਸਿਤਿਛਮਕੈਛੰਕਛਣੀ॥
 ਜਿੰਜੈਤੋਸੀਮਯਖਾਸੁਮਸਰਣਗਮਕਪ੍ਰਣਨੈਤੋਜਿਣੀ ੨
 ੨੧੩॥੩੧੪॥ਪ੍ਰਵਰਣਨਗਕਨਿਵਰਣਅਧ
 ਛੰਡਕੈਬਥਬਥਕੈਭੁਜਾਛੰਡਕੈਤੋਜਬਗਾਲਕਨੀਅ
 ਛੰਧੈਅਧਬਧੈਸੈਨਥਿਮ੍ਰਣਕਾਲਅਸਗੀਅਸੁਇ
 ਧਚਮਕੈਭੁਖਣਰਮਕੈਅਤਿਸਿਤਿਛਮਕੈਛੰਕਛਣੀ॥
 ਜਿੰਜੈਤੋਸੀਮਯਖਾਸੁਮਸਰਣਗਮਕਪ੍ਰਣਨੈਤੋਜਿਣੀ ੨

ਤੀਖੜਗਧੇਜੈਜੈਤੋਸੀਮਤਖਾਸੁਗਮਰਨਪਧਿਨ
 ਸਨਧਮਕੇਗ॥੫॥੨੧੫॥ਤਵਪ੍ਰਸਾਰਿ॥ਅਧਿਧਿ
 ਨਿਵਰਨਦੁਸਟਪ੍ਰਜਗਨਸਿਸਟਉਬਰਨਸੁਧਮਤੇ॥
 ਛਣੀਅਰਛੰਕਣਥਾਪਥਕਾਗਨਸਤ੍ਰਪ੍ਰਗਨ
 ਸਧਮਤੇ॥ਸੈਤਥੀਸਨਾਨਅਸੁਪ੍ਰਥਾਨਥੈਲਨਿ
 ਥਾਨਤੇਜਾਘੁਲੀਜੈਜੈਤੋਸੀਮਤਖਾਸੁਗਮਰਨਭੁਮ
 ਅਕਾਸੁਪਤਲਤਲੀ॥੬॥੨੧੬॥ਤਵਪ੍ਰਸਾਰਿ॥ਚੰ
 ਵਰੰਕਗਨਚਿਉਗਾਗਨਧੁਮਧੁਕਗਨਦੁਪਮਤੇ॥੭॥
 ਤਵੀਪ੍ਰਦੰਤੈਜੋਗਜਪੰਤੇਮਨੁਜਮਥੰਤੇਗੁੜਕਥਾਕਾ
 ਗਮਪ੍ਰਣਾਸਟਚੰਦਪ੍ਰਕਾਸਨਸੁਜਪ੍ਰਤੰਜਨਅਸ
 ਟਭੁਜੋਜੈਜੈਤੋਸੀਮਤਖਾਸੁਗਮਰਨਭੁਮਥਿਨਾਸ
 ਨਧੁਮਧੁਜੋ॥੮॥੨੧੭॥ਤਵਪ੍ਰਸਾਰਿ॥ਧੁੰਧੁਗੁਪਮਕ
 ਟਸਤ੍ਰਭੁਮੰਕਣਛਣੀਅਰਛੰਕਣਧੁੰਮਧੁਜੋ॥ਅਟ
 ਟਪ੍ਰਾਸਨਸਿਸਟਨਿਵਾਸਨਦੁਸਟਪ੍ਰਣਾਸਟਚਕ੍ਰ
 ਗਜੋਕਿਸਗੀਪ੍ਰਵੇਸੁਧਸਨਹੋਅਗਮਅਥਹੋਏਕ
 ਥਿਤੋਜੈਜੈਤੋਸੀਮਤਖਾਸੁਗਮਰਨਅਚਕ੍ਰਮਾਮ
 ਗਾਧਬੂਤੇ॥੯॥੨੧੮॥ਤਵਪ੍ਰਸਾਰਿ॥ਸੁਗਨਮੁਨਬੰਚ
 ਨਦੁਸਟਨਿਕੰਦਨਭਿਸਟਪ੍ਰਾਸਨਮਿਤਮਥਾਕੇਵਰੁ
 ਕੁਮਰੇਅਧਮਉਧੇਨਗਕਨਿਵੇਰੇਅਦਿਕਥਾਕਿੰਕ
 ਣੀਪ੍ਰਸੇਤਣਸੁਗਨਮੇਤਣੀਸਿੰਧੁਗੇਤਣਵਿਤਲਤ
 ਲੋਜੈਜੈਤੋਸੀਸਭਠਉਗਨਿਵਾਸਨਥਾਇਪਤਲਅ

ਕਾਸਾਨੇ॥੧॥੨੧੧॥ਤਵਪ੍ਰਸਾਦਿ॥ਸੰਕਟੀਨਿਵ
 ਗਨਅਧਮਉਧਾਨਤੇਜਪ੍ਰਕਾਸਤੁੰਤਰੇਥੇ॥੨॥੨੧੨॥
 ਖਰੌਤੀਜੁਆਲਾਜਖੀਤੀਅਰਿਅਨਰਅਗਧ
 ਅਥੇ॥ਸੁਪਤਾਸ੍ਰਪਣਤਰਕਬਿਤ੍ਰਕਣਤਪਤਪ੍ਰ
 ਪਣਜਪਤਜਵੈ॥ਜੈਜੈਤੋਸੀਸਹਸਾਸਤਪ੍ਰਕਾਸ
 ਆਰਅਨਰਅਗਧਅਥੇ॥੧੦॥੨੨੦॥ਤਵਪ੍ਰਸਾਦਿ
 ਚੰਚਲਾਚਖੰਗੀਅਲਕੁਭੁਜੰਗੀਉਂਤੁੰਗਣਤਿਛਸੇ
 ॥ਕੁਕਸਕੁਰੇਨਕਨਿਵੇਰੇਅਧਮਉਧੇਭੁਗੁਭੁਜੇ॥੨੧
 ੨॥ਕੇਕੇਹਲੀਕੇਅਰਿਅਤੰਕੇਕੁਰਕਥਾ॥ਜੈਜੈਤੋਸੀ
 ਹਕਤਾਸੁਖੰਡਤਸੁੰਤਚਕੁਤਨਸੁੰਤਮਥੇ॥੧੧॥੨੨੧॥
 ਤਵਪ੍ਰਸਾਦਿ॥ਥਗਜਬਿਲੋਚਨਬਿਤਨਬਿਮੋਚਨਸੇਚ
 ਬਿਸੇਚਨਕਉਚਕਸੇ॥੨੨॥੨੨੨॥ਤਵਪ੍ਰਸਾਦਿ॥ਪ੍ਰ
 ਤਸੁਬਸੇਰੁਸਟਗਸੇ॥ਚੰਚਲਾਪ੍ਰਮੰਗੀਬੇਰਪ੍ਰਸੰਗੀਤੇਜ
 ਤੁੰਗੀਖੰਡਸੁੰਗੀਜੈਜੈਤੋਸੀਮਹਾਸੁਗਮਰਨਆਰ
 ਅਨਰਅਗਧਉਗਧੀ॥੧੨॥੨੨੨॥ਤਵਪ੍ਰਸਾਦਿ॥ਪ੍ਰ
 ਟਕਾਬਿਗਜੇਰੁਣਫੁਣਬਾਜੈਕੁਮਭੈਭਾਜੈਸੁਨਤਸੁੰਗੀ॥
 ਕੇਕਲਸੁਨਲਾਜੈਕਿਲਵਿਖਭਾਜੈਸੁਖਉਧਰਾਜੈਮ
 ਪਿਉਗੀ॥ਦੁਗਜਨਰਲਾਚਫੈਮਨਤਨਰਿਫੁਹਸਭੈਨਭੰਜ
 ਹਰੇਹਰਣੀ॥ਜੈਜੈਤੋਸੀਮਹਾਸੁਗਮਰਨਚੰਡਚੰਡਕੁਤ
 ਨਅਰਿਗੁੰਗੀ॥੧੩॥੨੨੩॥ਤਵਪ੍ਰਸਾਦਿ॥ਚੰਚਰੀ
 ਪ੍ਰਜੇਧਨਫੁਸਦਬਿਰੋਧਨੇਸਮੇਧਨਕੁਗਬਿਤੋਧੁਮ੍ਰ

ਜੀ

ਛਾਇਯੁੰਸਨਪੁਲੈਪੁਜਿੰਨਸਜੰਗਿਥਿਪੁੰਸਸੁਧਮਤੇ
 ਮਜਲਪਜਿਯੰਤੀਸਤੁਮਥੀਦੁਸਟਪੁਰਹਨਗਥ
 ਮਤੋਸੈਜੈਓਸੀਮਹਾਸੁਗਮਰਨਅਦਿਜੁਗਾਦਿਅ
 ਗਧਗਤੇ॥੧੪੪॥੨੨੪॥ਤਵਪੁਸਾਰਿ॥ਖੜੀਆਨ
 ਖਤੰਗੀਮਭੈਅਭੰਗੀਅਦਿਅਨੰਗੀਆਧਗਤੇ॥ਥਿ
 ਕੁਲਛਾਇਓਡਚੰਛਰੰਡਣਤੇਜਪੁਚੰਡਣਅਦਿ
 ਬੁਤੋਸੁਗਨਪ੍ਰਿਤਪਾਣਪਤਤਉਪਾਣਦੁਸਟਨਿ
 ਵਰਨੇਖਯੋਗਜੈਜੈਓਸੀਮਹਾਸੁਗਮਰਨਥਿਸੁਥਿ
 ਯੁੰਸਨਸਿਸਟਕੇ॥੧੫॥੨੨੫॥ਤਵਪੁਸਾਰਿ॥ਰਾਮ
 ਨੀਪ੍ਰਕਸੇਉਂਤਨਸੈਜੈਤਪ੍ਰਕਸੇਅਤੁਲਬਣੇਗਾਰ
 ਨਵੀਪ੍ਰਕਖਣਸਰਵਰਵਰਖਣਦੁਸਟਪ੍ਰਕਖਣਥਿ
 ਤਲਤਲੇਅਸੁਯਧਬਾਹਣਬੈਲਨਿਬਾਹਣਸੀ
 ਤਪਨਹਣਗੁੜਗਤੇ॥ਜੈਜੈਓਸੀਮਹਾਸੁਗਮਰਨ
 ਅਦਿਅਨਰਅਗਧਥਿਤੇ॥੧੬॥੨੨੬॥ਤਵਪੁਸ
 ਚੋ॥ਤੁਖੰਦਖਪੁਭੰਛਨਸੇਵਕਭੰਛਨਸੰਤਪੁਭੰਛਨਸੁ
 ਧਸੇਗਾਸਰੰਗਸਨਹੇਦੁਸਟਪੁਰਹੇਅਰਲਗੇਹੇ
 ਖਯੋਗੀਜਨੰਗੁਮਨੇਅਤੁਲਪ੍ਰਵੇਨੇਸੰਤਜਮਨੇਅ
 ਦਿਅੰਤੋ॥ਜੈਜੈਓਸੀਮਹਾਸੁਗਮਰਨਸਧਪ੍ਰਫ
 ਨਦੁਸਟੀਤੇ॥੧੭॥੨੨੭॥ਤਵਪੁਸਾਰਿ॥ਕਰਣਕ
 ਗੀਲੀਗਬਗੀਲੀਜਿਤਜਤੀਲੀਤੁੰਦਮਤੋ॥ਅਸਟ
 ਯਧਚਮਕਣਦਮਨਰਮਕਨਸਤਪ੍ਰਣਮਕਣਅ

ਵਿਥਿਤਾ। ਭੁਕਤ ਕੀਰਮ ਕੈ ਬਾਘ ਬਥੈ ਕੈ ਭੁਜਕਰੈ ਕੈ
 ਸੁਪਗਤਾ। ਜੈ ਜੈ ਸੀਮਤ ਖਾਸੁਗਮਰਨ ਅਦਿਜੁਗਾ
 ਰਿਅਨਰਮਤਾ॥੧੮॥੨੨੮॥ ਤਵ ਪ੍ਰਸਾਦਿ। ਚਛਗੁਸੁ
 ਮਸ਼ਾਨ ਨਗਕ ਨਿਵਰਨ ਪਤਿਤ ਉਧਰਨ ਏਕ ਭੋਟਾ ਪਾ
 ਪਨ ਬਿਠੰਡ ਨਦੁ ਸਟ ਪ੍ਰਵੰਡ ਨ ਖੰਡ ਅਖੰਡ ਟਕਾਲ ਕੇਟੇ
 ॥ ਚੰਦ੍ਰਾਨ ਨ ਚੰਗੇ ਨ ਕਨਿ ਵੇਰੇ ਪਤਿਤ ਉਧਰੇ ਮੁੰਡ ਮਥੇ ਜੈ
 ਜੈ ਸੀਮਤ ਖਾਸੁਗਮਰਨ ਪ੍ਰਮੁਖਿ ਪੰਸਨ ਆਰਿਕ ਬੇ॥
 ੧੯॥੨੨੯॥ ਤਵ ਪ੍ਰਸਾਦਿ। ਰਕਤਾ ਸੁਗਮਰਨ ਚੰਡ ਚਕ੍ਰ
 ਰਨ ਰਨ ਵਅਰਨ ਬਿਜਾਲ ਬਧੋ। ਸਰਧਾ ਬਿਬ੍ਰਖਣ
 ਦੁਗਨ ਪਰਖਣ ਅਤੁਲ ਅਮ੍ਰਖਣ ਪਰਮ ਜੁਧੋ। ਪ੍ਰਮੁ
 ਛ ਬਿਪ੍ਰਸਣ ਸ੍ਰੋਤ ਚੰਦ੍ਰਸਨ ਮੁੰਡ ਨ ਪਤਿਤ ਮੁੰਡ ਮਥੇ ਜੈ
 ਜੈ ਸੀਮਤ ਖਾਸੁਗਮਰਨ ਅਦਿਅਨੀਲ ਅਗਾਧ ਕੇਬੇ
 ॥੨੦॥੨੩੦॥ ਤਵ ਪ੍ਰਸਾਦਿ। ਪ੍ਰਸੰਨਾ ਨਦੁ ਤੁਮ ਕੋਰੇ
 ਵਸ ਬੈ ਬਿਚਗਾ। ਜਿਮ ਕੀਯੋ ਅਪਕਰੈ ਪਸਾਗਾ ਜੈ ਰਿ
 ਪ ਅਭੁਤ ਅਭੈ ਅਨੰਤਾ। ਤਉ ਕੋਰੇ ਜਥਾ ਮਤੈ ਤੈ ਤੈ ਤਾ॥
 ੧॥੨੩੧॥ ਕਰਤ ਕਰੀਮ ਕਾਰਗ੍ਰਿਪਾਲਾ। ਅਵੈ ਅਭੁਤ
 ਅਭੈ ਰਿਆਲਾ। ਰਤ ਦੁਰੰਤ ਦੁਖ ਦੇਖਹਤਾ। ਜਿਹੇ ਤੇਨੇ
 ਤਸਭ ਬੇਦ ਕਹਤਾ॥੨॥੨੩੨॥ ਤਵ ਪ੍ਰਸਾਦਿ। ਜਿਹ ਉਚ
 ਨੀਚ ਕੀਨੋ ਬਨਉ। ਸਭ ਵਰ ਪਰਜੈ ਕੋ ਪ੍ਰਭਉ। ਸਭ ਜੀ
 ਵ ਜੰਤ ਜਨੰਤ ਜਾਹਿ। ਮਨੁ ਮੁਕਤਿ ਕੀਨੇ ਸੇਵੰਤ ਤਾਹਿ॥੩॥
 ੨੩੩॥ ਤਵ ਪ੍ਰਸਾਦਿ। ਕਈ ਮੁਕਤ ਪ੍ਰਭੁ ਪੁਜ ਕਰੰਤਾ। ਕਈ

ਸਿਧਸੰਪਤਸੂਤਸੇਵੰਤਾ ਕਈ ਪਲਟਸੂਤਸਿਜਰਕਰ
 ਇੰਪ੍ਰਭੇਕੁਪਦ੍ਵੈਕੈਲਖਇ॥੪॥੨੩੪॥ਤਵਪ੍ਰਸਾਦਿ॥
 ੨੩੫॥ਅਭਿਜਤੋਜਨਭੈਪ੍ਰਕਸਾਰਤਾਰੁੰਤਅੰਦ੍ਰਿਅ
 ਨਸਾਸਭਰੋਗਸੋਗਤੋਹਤੁਪਾਅਭੈਅਕਲਅਭੈ
 ਸੁਪਾ॥੫॥੨੩੫॥ਤਵਪ੍ਰਸਾਦਿ॥ਕਰਣਨਿਪਾਨਕਮਿਲ
 ਕ੍ਰਿਪਾਲਾਦੁਖੋਰਖਹਤਰਤਾਰਿਅਲਾਅੰਜਨਬਿਹੀ
 ਨਨਭੰਜਨਥਾਜਲਥਲਪ੍ਰਭਉਸਰਬੰਤਸਥਾ॥੬॥
 ੨੩੬॥ਤਵਪ੍ਰਸਾਦਿ॥ਜਿਹਤਪਾਤਨਹੀਭੇਰਭਰਮਾ
 ਜਿਹੰਗੁਪਨਹੀਏਕਧਰਮਾਜਿਹਸੰਤ੍ਰਿਮਿਤ੍ਰੇਉਏਕ
 ਸਗਾਅਭਿਰਸੂਪਅਬਿਚਲਅਪਾਗਾ॥੭॥੨੩੭॥ਤਵ
 ਪ੍ਰਸਾਦਿ॥ਜਨੈਨਜਾਇਜਿਹੰਗੁਪੇਖਾਕਰਿਥਾਸਤਾਸਕਰਿ
 ਕੈਨਭੇਸਾਕਰਨਮਤਾਸੈਕਵਨਜਾਤਾਜਿਹਸੰਤ੍ਰਿਮਿਤ੍ਰ
 ਨਹੁੰਤ੍ਰਭਾਤਾ॥੮॥੨੩੮॥ਤਵਪ੍ਰਸਾਦਿ॥ਕਰਣਨਿਪਾਨ
 ਕਰਣਸੁਪਾਜਿਹੰਚਤ੍ਰਚਿਤਨਹੀੰਗੁਪਾਜਿਹਖੇਰ
 ਭੇਰਨਹਕਰਮਕਲਾਸਭਜੀਵਜੰਤਕੀਕਰਤਪਾਲਾ॥੯॥
 ੨੩੯॥ਤਵਪ੍ਰਸਾਦਿ॥ਉਗਧੀਥਿਹਤਸੁਪੰਸੁਪਾਬੁਧਿਅ
 ਪਲਜੁਧਿਅਨੁਪਾਜਿਹੁਪੇਖਨਹੀੰਗੁਗਾਅਨਭਿਜ
 ਤੇਜਅਨਭਿਜਅਰਗਾ॥੧੦॥੨੪੦॥ਤਵਪ੍ਰਸਾਦਿ॥ਜ
 ਲਥਲਮਹੀਪ ਮਹਿਬਨਦੁੰਤਾਜਿਹੇਨਤੇਨਤਿਸ
 ਰਿਨਉਚਰੰਤਾਪਯੋਨਜਾਇਜਿਹਪੈਰਪਗਾਰੀਨਨੇਰਖਰ
 ਹਤਉਰਗਾ॥੧੧॥੨੪੧॥ਤਵਪ੍ਰਸਾਦਿ॥ਕਈਕੋਟਇੰਦ੍ਰਜਿ

ਤਪਨਗਾਕਈਕੋਟਰੁਜੁਗੀਆਦੁਅਗਾਕਈਚੇਰਥਿ
 ਸਬ੍ਰਹਮਾਨੰਤਾਮੁਖੇਨਤੇਤੇਨਿਸਰਿਨਉਚੰਤਾਸਕਾ॥੨॥
 ੨॥ਤਦਪ੍ਰਸਾਰੋ॥ਸਦਯਾ॥ਰੀਨਨਕੀਪ੍ਰਤਪਾਲਕਗੈਰਿਤ
 ਸੰਤਉਬਾਗਨੀਮਨਗੈਗਾਪਛਪਸੁਨਗਨਗਨਥਪਸਰ
 ਬਸਮੈਸਭਕੋਪ੍ਰਤਪਾਗੈਪੋਖਤਏਜਲਮੈਥਲਮੈਪਲਮੈਕ
 ਲਕੇਨਤੀਕਮਥਿਚੈਗੈਰੀਨਰਇਆਲਰਯਾਨਿਪਰੇਖ
 ਨਰੇਖਤਏਪਰੇਤਨਯੈ॥੧॥੨੪੩॥ਤਦਪ੍ਰਸਾਰੋ॥ਰਹ
 ਤਏਦੁਖੇਖਨੋਕੇਰਲਦੁਜਨਕੋਪਲਮੈਰਲਡੈਗਾਖੰਤਅਖੰ
 ਰਪ੍ਰਚੰਤਪ੍ਰਗਨਪ੍ਰਨਪ੍ਰੇਮਕੀਪ੍ਰੀਤਸਭਗੋਪਾਗਨਪਇਸਕੈ
 ਪਰਮਾਪਤਏਕੋਤਬਅਭੇਰਉਚੈਗੈਜੀਤਿਜਾਬਿਲੇ
 ਕਤਾਜਕੋਖੁਨਕੀਸੋਜੀਨਟੈ॥੨॥੨੪੪॥ਤਦਪ੍ਰਸ
 ਰਿ॥ਕੀਟਪਤੰਗਕੁੰਗੁਜੰਗਮਭੁਤਭਵਿਖਭਵਨਬਨ
 ਏਰੇਵਅਦੇਖਪੇਅਹਮੇਵਨਭੇਵਲਥਿਭ੍ਰਮਸੋਭਮ
 ਏਰੇਬਰਪ੍ਰਗਨਕੋਤਬਕੁਗਨਸੇਖਥਕੋਕਗਥਨਅਏਪੁ
 ਗਨਪ੍ਰੇਮਪ੍ਰਭਾਵਥਿਨਪਤਸੋਕਿਨਸੀਪਰਮਾਪਤਪਏ॥੩॥
 ੨੪੫॥ਤਦਪ੍ਰਸਾਰੋ॥ਅਰਿਅੰਤਅਗਾਪਅਦੈਖਸੁਭੁਤ
 ਭਵਿਖਭਵਨਅਭੈਯੈ॥ਅੰਤਥਿਯੀਨਅਨ੍ਯੁਮਕਆਪ
 ਅਰਗਅਦੇਖਅਛਿੰਦ੍ਰਅਛੈਯੈ॥ਲਿਗਨਕੋਕਗਤਹਤਾ
 ਜਲਮੈਥਲਮੈਭਗਤਪ੍ਰਭੈਯੈ॥ਰੀਨਰਯਾਲਰਯਾਗਣ
 ਵਸੀਪਤਸੁੰਦ੍ਰਸੀਪਰਮਾਪਤਏ॥੪॥੨੪੬॥ਤਦਪ੍ਰਸ
 ਰਿ॥ਕਾਨਨ੍ਯੁਪਲੇਭਨਸੋਤਨੇਗਨਸੋਗਨਭੋਗਭੈ

ਹੀਦੇਹਬਿਧੀਨਸੇਨਹਸਭੰਤਨੇਹਬਿਕਤਅਗੇਹਅ
 ਛੈਹੀ॥ਜਨਕਦੇਤਜਹਨਕਦੇਤਜਮੀਨਕਦੇਤਜਮਾਨ
 ਕੀਦੈਹੀ॥ਕਹਕੋਲਤੈ॥੫॥੨੪॥੩੬੫ਮਾਦੇ॥ਜਛਭੁ
 ਪਰਮਪਤਲੈ॥੫॥੨੪॥੩੬੫ਮਾਦੇ॥ਜਛਭੁ
 ਜੰਗਸੁਰਨਦੇਦਅਭੇਦਤੁਮੈਸਭਹੀਕਯਦੈ॥ਭੁਮ
 ਅਕਸਪਤਲਗਸਤਲਜਛਭੁਜੰਗਸਭੈਸਿਗਨਿਆ
 ਦੈ॥ਪਾਇਸਕੈਨਹੀਪਯਪ੍ਰਭੰਤੁਕੋਨੇਤਹੀਨੇਤਅਭੇਤਬ
 ਤਦੈ॥ਬਿਜਥਕੇਸਬਹੀਖੁਜਯਾਗਮੁੰਗਪੇਹਹਭਥਨ
 ਅਦੈ॥੬॥੨੪॥੩੬੫ਮਾਦੇ॥ਗੰਗਤੇਅਗੰਗ
 ਨੇਜਲਜੰਗਤੇਥੁਭੰਤਬਚਾਦੈ॥ਸਤ੍ਰਅਨੇਕ
 ਚਲਾਵਤਘਾਛਤਉਤਨੇਕਨਲਾਗਨਪਾਦੈ॥
 ਗਥਤਹੈਅਪਨੇਕਰਦੈਕਰੰਪਾਪਸਮੁਹਨਭੇਟਨਪਾਦੈ
 ॥ਅਨਕੀਬਤਕਹਕਹਤਉਸੁਪੇਟਹੀਕੇਪਟਬੀਚਬਚਾਦੈ
 ॥੨੪੬॥੩੬੫ਮਾਦੇ॥ਨਰਸੇਚਤੁਗਨਸੇਗੁਮਲ
 ਰਿਖਸੇਸਭੰਤੁਮਿਲਗਯੋ॥ਬੇਰਕੇਤਬਨਭੇਰਲਾਯੋ
 ਸਭਹਪੇਹਹਭਥਨਅਯੋ॥ਪਾਇਸਕੈਨਹੀਪਯਉਮਾ
 ਪਤਿਸੰਧਸਨਪਸਨੰਤਨਯਿਯੋ॥ਧਿਆਨਧਰੇਤਿਯੋ
 ਮਨਮੈਜਿਹਕੇਅਮਿਤੰਜਸਭੈਜਗਛਯੋ॥੮॥੨੫॥
 ੩੬੫ਮਾਦੇ॥ਬੇਰਪੁਗਨਕਤੇਬਕੁਗਨਅਭੇਰਨਿਪਾਨ
 ਸਭੈਪਚਿਹਗਭੇਰਨਪਾਇਸਕਯੋਅਭੇਰਕੇਖੇਰਤੁਯੋ
 ਅਭੇਰਪੁਯੋਗਗਨਪਨੇਖਨੰਗਨਸਕਨਸੇਗਨ

ਸੰਗਤਿ ਤੇਗਾ ਅਰਿ ਨਾਦ ਅਗਾਧ ਅਭੇਖ ਅਵੈ ਬਜ
 ਘੋਰਿ ਤਿਨੀ ਕੁਲ ਤੇਗਾ ॥ ੨੫ ॥ ੩੪੫੫੫ ॥ ਤੀਥ
 ਕੋਟਕੀ ਏਇ ਸਨਦੀ ਏਥੁ ਰਨ ਮਤ ਬ੍ਰਤ ਧੋਗੇ ਰਿਸ
 ਫਿਰਿ ਮੇਕਰੇ ਸਤ ਘੋਰਿ ਧਨ ਕੇ ਸਧੈ ਨ ਮਿਲੇ ਹਰਿ ਘੋਰ
 ॥ ਅਸਨੇ ਕੋਟਕੇ ਅਗਧੇ ਬਹੁ ਨਿਅਸ ਕੇ ਸੁਖ ਧੋਗੇ ॥
 ਦੀਨ ਰਿਅਲੰਭੇ ਜੇ ਬਿਨ ਅਤ ਕੇ ਅਤ ਕੇ ਧਮਿ ਸਧੋਗੇ ॥
 ੧ ॥ ੨੫ ॥ ੩੪੫੫੫ ॥ ਕਾ ਬਹੁ ॥ ਅਤ ਕੇ ਰਲੀਆ
 ਫਿਤੁ ਫਤੁ ਕੇ ਧਰੀ ਫਿਤੁ ਧਰੀ ਧੋਰੇ ਫਲੀਆ ਮਹਾਸਤਨ
 ਕੇ ਸਾਲਹੈ ॥ ਜਨ ਕੇ ਰਿਵਈਆ ਮਹਾਸਨ ਕੇ ਬਦਈਆ
 ਅਵਸਨ ਕੇ ਰਿਵਈਆ ਕਟਈਆ ਜਮ ਜਲਹੈ ॥ ਜੁਧ ਕੇ
 ਜਿਤ ਆਬਿਧੁ ਧਕੇ ਮਿਟ ਆਮਤ ਧੁਧ ਕੇ ਰਿਵਈਆ ਮਹਾ
 ਮਨੁ ਕੇ ਮਨਹੈ ॥ ਗਿਆਨੁ ਕੇ ਗਿਆਤ ਮਹਾਸੁਧ ਤਕੇ
 ਰਤਾ ਰੇਵ ਕਾਲੁ ਕੇ ਕਾਲ ਮਹਾ ਕਾਲੁ ਕੇ ਕਾਲਹੈ ॥ ੧੧ ॥
 ੨੫ ॥ ੩੪੫੫੫ ॥ ਰੇ ਪੁਰਬੀਨ ਪਥ ਪਾਵੈ ਹਿੰਗੁਲਾ ਹਿਮ
 ਲੈ ਘਿਅਵੈ ਗੰਗਾ ਰੇ ਜੀਗੁਨ ਗਾਵੈ ਤੇਰੇ ਨ ਮੈਹੈ ॥ ਜੇ ਗੀਜੇ
 ਗਸਧੈ ਪਉਨ ਸਧਨ ਕਿਤੇ ਕਥਾਧੈ ਅਥ ਬਕੇ ਅਥ ਬੀ
 ਅਥ ਪੈ ਤੇਰੇ ਨ ਮੈਹੈ ॥ ਫਰਕੇ ਫਿਰਿ ਗੀ ਮਨੈ ਕਧਾ ਗੀ ਕੁਰੈ ਸੀਜਾ
 ਨੈ ਪਛਮੇ ਪਛਮੀ ਪਛਮੈ ਤਜਕ ਮੈਹੈ ॥ ਮਥਮ ਧਯੇ ਲੇ
 ਤੇਰੇ ਮਨ ਸੋਤ ਪਸ ਕੇ ਗੈਰਿ ਵਜੇ ਤਿਲੀ ਗੀ ਪਤਰ ਨੈ ਧੁਮਧਾ
 ਮੈਹੈ ॥ ੧੨ ॥ ੨੫ ॥ ੩੪੫੫੫ ॥ ਰੇ ਬੰਗ ਕੇ ਬੰਗਾਲੀ ਫਿਰਿ
 ਗਕੇ ਫਿਰਿ ਗਵਾਲੀ ਰਿਲੀ ਕੇ ਰਿਲਵਾਲੀ ਤੇਰੇ ਆਗਿਆ

ਨਸਹੈ॥ ਦੇਵਨ ਕੇ ਦੇਵ ਮਹਾ ਦੇਵੁ ਕੇ ਦੇਵ ਹੈ ਨਿਗੰਜਨ
 ਅਭੇਦ ਨ ਥਾ ਅੰਦ੍ਰਿਅ ਅਭਿਨਾਸ ਹੈ॥੧੦॥੨੬੨॥੩੬
 ਪ੍ਰਸਾਦਿ॥ ਅਜਨਾ ਬਿਹੀਨ ਹੈ ਨਿਗੰਜਨ ਪ੍ਰਬੀਨ ਹੈ
 ਕਿਸੇ ਵਕ ਅਧੀਨ ਹੈ ਕਟਖਾ ਜਾਮਜਾ ਲਕੋ॥ ਦੇਵਨ
 ਕੇ ਦੇਵ ਮਹਾ ਦੇਵੁ ਕੇ ਦੇਵ ਨ ਬੁਭੁ ਮਕੇ ਭੁਜਾ ਹੈ ਮੁਖ
 ਆਮਤ ਬਾਲੇ॥ ਗੰਜਨ ਕੇ ਗੰਜ ਮਹਾ ਸਾਜੁ ਕੇ ਸਾਜ
 ਮਹਾਂ ਜਗਤੁ ਕੇ ਜੋਗੀ ਹੈ ਪਰਖਾ ਰੁਮਛ ਲਕੋ॥ ਕਾਮਨ
 ਕੇ ਕਰੈ ਕੁਝ ਪਤ ਕੇ ਹਰੈ ਕਿਸਿ ਪਤ ਕੇ ਸਾਥੀ ਹੈ ਕਿ
 ਲੁਕੁ ਚਾਲੇ॥੧੧॥੨੬੩॥੩੬ ਪ੍ਰਸਾਦਿ॥ ਛੀਕੈ
 ਸੀਚਾ ਵੰਧ ਛਕੈ ਸੀਚਾ ਨੇਰ ਛਪਕੈ ਸੀਚਾ
 ਬਕਾਲਿ ਵੀਕੈ ਕੁਲਕੈ॥ ਠੀਸੀ ਸੀਤੁ ਨ ਮੈ ਹੀ ਸੀਤੁ ਮੈ
 ਨ ਬਾਰਗੰਗੈ ਸੀਧਰ ਚਲੀ ਸਾਤ ਉਸਿ ਪੁਰੁ ਲਕੈ॥ ਪਾ
 ਰਸੀ ਪਲਾਉ ਗਛੁ ਪਾਕੈ ਸੀਗੰਗ ਪੁਰਸੇ ਸੀ ਸੁੰਗ ਬਾਰ
 ਨੀਕੈ ਹੀ ਛੁਲਕੈ॥ ਚੰਪਾ ਸੀ ਚੰਦੇਰੀ ਕੋਟ ਚੰਦਨੀ ਸੀ ਚੰਦ
 ਗਛ ਕੀਰਤ ਭਿੰਨ ਹੀ ਮੀਮਾਲਤੀ ਸੀ ਛੁਲਕੈ॥੧੨॥੨੬੪
 ॥੩੬ ਪ੍ਰਸਾਦਿ॥ ਠਾਠਟਕ ਸੀ ਕੈਲਾਸ ਕਮਾਉ ਗਛ ਛਸੀ
 ਪੁਰਸੀ ਸਾਸੀ ਸੁੰਗ ਬਾਰ ਨੀਕੈ ਸੇਹੀ ਅਤੁ ਹੈ॥ ਠਿਮਸੀ
 ਠਿਮਲੈ ਹਰਸੀ ਹਲ ਬੇਨਹੈ ਸੈਕੈ ਸੀ ਹਜੀ ਪੁਰੈ ਥੈ
 ਮੋਹੀ ਅਤੁ ਹੈ॥ ਚੰਦਨ ਸੀ ਚੰਦ ਪਾਵਤੀ ਚੰਦ ਮਾਸੀ ਚੰਦ ਗਿ
 ਰਚੰਦਨੀ ਸੀ ਚੰਦ ਗਛ ਜੋ ਨੇਜੇ ਹੀ ਅਤੁ ਹੈ॥ ਗੰਗਾ ਸਮਗੀ
 ਪਰਬੰਕ ਨ ਸੀ ਬਿਲੰਦ ਬਾਰ ਕੀਰਤ ਭਿੰਨ ਹੀ ਕੀਉ ਜਗੀ

ਸੋਹੀ ਅਤੁਹੈ॥੧੩॥੨੬੫॥ਤਵਪ੍ਰਸਾਦਿ॥ਫਗਸੀਫਿਰ
 ਗੀਫਗਸੀਸਕੇਦੁੰਗੀਮਕਰਨਕੇਮਿਦੰਗੀਤੋਗੀਤਗਈ
 ਅਤੁਹੈ॥ਭਖਗੀਕੰਧਾਗੀਗੋਗਖਗੀਗਰੇਜਾਚਗੀਪਉਨਕੇ
 ਅਧਗੀਤੋਰਨਾਮਪਿਆਈਅਤੁਹੈ॥ਪੁਰਬਪਲਾਉਕਾਮੁ
 ਪਅਉਕਲਾਉਸਰਬਠਉਰਮੈਬਿਰਜੈਜਹੰਜਹੰਜਈਅ
 ਤੁਹੈ॥ਪੁਰਨਪ੍ਰਤਪੀਜੰਤਮੰਤੰਤੈਅਤਪੀਨਥਕੀਰਤਤਿਰ
 ਗੀਕੋਨਪਰਪਈਅਤੁਹੈ॥੧੪॥੨੬੬॥ਤਵਪ੍ਰਸਾਦਿ॥ਪਾ
 ਧਜੀਛੰਦਾਅਵੈਅਨਾਸਅਸਨਅਡੋਲਾਅਵੈਅਨੰਤ
 ਉਪਮਾਅਤੋਲਾਅਛੈਸੁਰਪਅਇਕਤਨਥਾਅਜਾ
 ਨਥਹਸਰਬੰਪ੍ਰਮਾਥਾ॥੧੫॥੨੬੭॥ਤਵਪ੍ਰਸਾਦਿ॥ਜਹੰਤ
 ਹਮਹੀਪਬਨਤਨਪ੍ਰਫੁਲਾਸੋਭਾਬਸੰਤਜਹੰਤਹੰਪ੍ਰਫੁਲ
 ॥ਬਨਤਨਤੁੰਤਖਗਮਿਗਮਤਨਾਜਹੰਤਪ੍ਰਫੁਲਸੁੰਦਰਸੁ
 ਜਨਾ॥੧੬॥੨੬੮॥ਤਵਪ੍ਰਸਾਦਿ॥ਫੁਲਤੰਪ੍ਰਫੁਲਲਹਿਲ
 ਹਿਤਮੰਗੀਸਿਰਦੁਰਹਿਜਾਨਮਨਮਥਹਿਰੇਗਾਕੁਰਤਕਮਾ
 ਲਗਜਕਹੀਮਾਕੁਰਣਨਿਧਨਕਾਮਲਕਹੀਮਾ॥੧੭॥੨੬੯
 ॥ਤਵਪ੍ਰਸਾਦਿ॥ਜਹਿਜਹਿਬਿਲੋਕਤਹਤਹਪ੍ਰਸੇਗਾਅਜਾ
 ਨਥਹਅਮਿਤੰਜਅਮੇਯੋਰੇਸਬਿਰਹਿਤਕੁਰਣਨਿਧਨਾ॥
 ਜਹਤਹਪ੍ਰਫੁਲਸੁੰਦਰਸੁਜਨਾ॥੧੮॥੨੭੦॥ਤਵਪ੍ਰਸਾਦਿ॥
 ਬਨਤਿਨਮਹੀਪਜਲਥਲਮਹਾਨਾਜਹਤਹਪ੍ਰਸੇਕੁਰਣ
 ਨਿਧਨਾਜਗਮਗਤੰਤਪੁਰਨਪ੍ਰਤਪਾਅਬਰਜਮੀਨਜ
 ਹਜਪਤਜਪਾ॥੧੯॥੨੭੧॥ਸਤੋਅਕਾਸਮਾਤੰਪਤਗਾਬਿ

ਥੋਏ ਅਹਿਸਜਿ ਹੋ ਕਮ ਜਗਾਉ ਸਭ ਤਸਪੁਰੀ ॥



ਨਾਂਸਕਸਮੀਖਕਗਕਓਕੇਸੁਹਿਤਚਿਤਲਾਇ।
 ਹਨਕੋਗਿਖਇਹੁਤਮੁਹਿਕਹੁਸਹਇ

ਖਗਖੰਡ

ਬਿੰਡਖਲਰਲਖੰਡੀਅਤਿਹਣਮੰਡਬਥੰਡ
 ਭੁਜਦੰਡਅਖੰਡਤੇਜਪ੍ਰਚੰਡੀਜੇਤਅਮੰਡਭਾਨੁ
 ਭੀਸੁਖਸੇਭਾਕਰਣੰਦੁਰਮਤਿਰਹਣੀਕਿਲਾਬਿਖ

ੴ ਸਤਿਗੁਰ ਪ੍ਰਸਾਦਿ ॥ ਜੈ ਜੈ ਜਗ ਕਰਣੀ ਸ੍ਰਿਸਤਿ ਉਥ
ਰਣੀ ॥ ਮਪ੍ਰਤਿ ਪਲੈ ਜੈ ਤੇਗ ॥

ਸਰਾਏ ਕਰੋਤੀ ਅਜੇ ਨੀ ਸੁਰਪੀ ਮਹਾਰੇਵ
ਦੇਵ ਮਹਾਭੁਭੁਪਾ ਨਿਰੰਕਾਰ ਨਿਤਿ ਘੋਰੀ ॥ ਪਾਨਿ
ਰਬਾਣੀ ਕਲਕਰੇ ਘਨ ਮੇਖਰ ਗਪਾਣੀ ॥

ਨਿਰੰਕਾਰ ਨਿਗਚਿ ਕਾਰ ਨਿਤਿ ਘੋਰੀ
ਰਣੀ ॥ ਨਿਗਚਿ ਪੰਥ ਸੇਖਨ ਤਰੁਨ ਨਥਾਣੀ ॥ ਰੰਕਨ
ਰਖੀਨੁ ਪਨੇਰੇ ਖੀਨ ਰੰਗੀਨ ਰੰਗੀ ਅਪਰੰ ਅਭੇ ॥

ਨਭੁ ਪਨੇਰੇ ਖੀਨ ਰੰਗੀਨ ਰੰਗੀਨ ਮਨਰ
ਮੰਮਤ ਜੋਤੀ ਜਗੀਨ ਦੇਖੀਨ ਭੇਖੀਨਿਰੰਕਾਰ ਨਿਤਿ ਘੋਰੀ ॥
ਮਹਾਰੰਗੀ ਜਗੀ ਸੁਪ੍ਰਸੰਪਦਿਤ ॥ ਅਜ ਅੰਭੇ
ਅੰਭਾ ਮੰਭਾ ਮੰਭਾ ਮੰਭੇ ਜੋਗੀ ਜੋਗੀ ਮਰਕਮਕ
ਮੀਅਲੇਖ ਅੰਭੇਖ ਅਨੀਲ ਅਨਾਰੀ ਪਰੇਅੰਧ
ਵਿੰਦਿ ਸਰਾਨਿਗਚਿ ਖਾਰ ॥ ਸੁਆਰ ਅਨਾਰ ਅ
ਨੀਲ ਅਨਤੀ ਅਵੇਖ ਅੰਭੇਖ ਮਹਾਸੀ ਮਹਤੀਨ
ਰੇਖਨ ਸੇਖਨ ਦੇਹ ਨ ਮੋਹੀਨ ਕਮਨ ਕ੍ਰੇਪ ਅਜੇ ਨੀ ਅ
ਜੇ ॥ ਪਰੇਅੰਧ ਵਿੰਦਿ ਪੁਨਿ ਤਿਪੁਰਣੀ ॥ ਅਜੇ ਅੰ
ਅੰਭੇ ਅੰਭ ਵਿਖਿੰਭ ਵਣੀ ॥ ਨਿਗੀਨ ਸੋਗੀ ਸੁਨਿਤਿ ਘੋਰੀ
ਨਵੀਣੀ ॥ ਅਜ ਅੰਭਾ ਪਰਮ ਪ੍ਰਬੀਣ ॥ ਨਭੁ
ਤੰਭ ਵਿਖਿੰਭ ਵਣੀ ॥ ਭਵੇ ਅੰਭੇ ਨਿਗਚਿ ਕਾਰ

ਨਮੋ ਨਿਗੁਰੇ ਅੰਮ੍ਰਿਤਮੇ ਦੇਵ ਦੇਵ ਸੁਰਾਜ ਪਿਰਾ ਜੀ ਨਿ
 ਰਈ ਬੀ ਨਿਤਿ ਅੰਮ੍ਰਿਤਮੇ ਦੇਵ ਦੇਵ ਸੁਰਾਜ ਪਿਰਾ ਜੀ ॥੮॥ ਅਲੇਖ ਅਭੇ
 ਥ ਅਭੁਤ ਅਵੇਖੀ ਨਰਗੰ ਨਰਗੰ ਅਪੰਨ ਭੇਖੀ ਮਹਾ ਦੇਵ
 ਦੇਵ ਮਹਾ ਜੋਗੇ ਜੋਗੀ ਮਹਾ ਕਾਮ ਕਾਮੀ ਮਹਾ ਭੋਗ ਭੋਗੀ ॥੯॥
 ਨਰਗੰ ਨਰਗੰ ਨਰੁਪ ਨਰੇਖੀ ਕਰੁ ਨਰੇ ਕਰੁ ਪਥੋ ਨਰੇਖੀ ਕ
 ਰੁ ਦੇਵੀ ਅਰਿਵਤੈ ਤੇਤੁ ਪੀ ਕਰੁ ਰੁਪ ਅਨੇਕ ਧਰੇ ਅਨੁ
 ਪ ॥੧੦॥ ਕਰੁ ਫੁਲੇ ਹੋਇ ਕੋ ਭਲੇ ਜ ਫੁਲੇ ਕਰੁ ਭਵਨੁ
 ਇਕੋ ਭਵਨੁ ਭਵਨੁ ਕਰੁ ਪਵਨੁ ਇਕੋ ਭਵਨੁ ਭਵਨੁ
 ਸੋ ਕਰੇ ਮੇਨ ਅਵੇ ਕੋ ਭਵਨੁ ਇਕੋ ਸੋ ॥੧੧॥ ਕਰੁ ਨ ਰੁ
 ਇਕੋ ਭਵਨੁ ਭਵਨੁ ਜੋ ਕਰੁ ਪਰੁ ਪੀ ਇਕੋ ਭਵਨੁ ਭਵਨੁ
 ਜੋ ਕਰੁ ਮਿਗੇ ਹੋਇ ਕੋ ਭਵਨੁ ਭਵਨੁ ਮੇਰੀ ਕਰੁ ਕਾਮ ਕੀ ਜਿ
 ਉਧੇਰੁ ਪਸੈ ॥੧੨॥ ਨਹੀ ਜਾਨ ਜਾਈ ਕਰੁ ਪਰੇਖੀ ਕ
 ਰੁ ਭਾਸਤੈ ਕੋ ਫਿਰੇ ਕਰਿ ਨ ਭੇਖੀ ਕਰੁ ਨ ਮੂਤ ਕੋ ਕਰੁ ਕੋ ਕ
 ਰੁ ਵੈ ਕਰੁ ਮੈ ਬਖਸੈ ਕਰੇ ਮੇਨ ਅਵੇ ॥੧੩॥ ਨਤ ਕੋ ਕੁਈ
 ਤਤਮਾ ਤਨ ਭਾਨ ਪੁੰਨ ਪੇੜਨ ਰਾਖੀ ਨ ਮਾ ਭੀ ਨ
 ਨੇਤ ਨਗੇ ਨ ਸੈਨ ਨ ਸਾਥੀ ਮਹਾ ਜਗਾ ਜੀ ਮਹਾ ਨਥਾ ਭੀ ॥੧੪॥
 ਪਰਮ ਪੁਰਾਣ ਪਵਿਤ੍ਰ ਪਰੇ ਅੰਮ੍ਰਿਤ ਅਨੀਲ ਅ
 ਸੰਤ ਅਜੇ ਅੰਮ੍ਰਿਤ ਅਭੇਦ ਪਵਿਤ੍ਰ ਪੁਰਾ ਭੀ ਮਹਾ
 ਰੀਤ ਰੀਤ ਮਹਾ ਨਥਾ ਭੀ ॥੧੫॥ ਅਰਗ ਅਵੇਗ ਅਲੇਖ
 ਅਭੇਖੀ ਅਨੰਤ ਅਨੀਲ ਅਰੁਪ ਅਵੇਖੀ ਮਹਾ ਤੇਜ
 ਤੇਜ ਮਹਾ ਜੂਲ ਜੂਲੀ ਮਹਾ ਮੰਤ੍ਰ ਮੰਤ੍ਰੀ ਮਹਾ ਕਲ ਕਲੀ

ਕਰਬਾਸਚੇਅੰਕਿਪਣਕਿਰਲੀਮਹਤੇਜਤੇ
 ਜੀਬਿਰਜੇਬਿਸਲੀਮਹਰਤਗਤੀਸੁਸੇਤਅਪਗੀ
 ਜਿਨੈਚਰਬੀਅੰਜੀਵਜਗਿਅੰਜਗੀ ੧੫ ਰਮੰਤਮ
 ਰਉਗੁਸਿਸੇਤਛੰਤੀਹਹੁਹੁਹਸੰਝਮਝੀਮਅਝੀ
 ਮਹਘੋਸਬਦੰਬਜੈਸੰਖਐਸੀਪੁਲੈਕਲਕੀਕ
 ਲਕਾਜੁਲਜੈਸੰ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
 ਬਾਜੀਪੁਣਮੇਘਲਾਜੀਭਯੋਸਰਏਵੀਹਛੰਝੀ
 ਗੇਵ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
 ਨਰਨਰਸੁਗੰਨਿਗਬਿਖਰੀ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
 ਮਲਗਜੈਲਖੇਹੁਲਾਜੀਸੁਭੇਚਗਚਿਤ੍ਰਪ੍ਰਮੰਪ
 ਵਿਤ੍ਰ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
 ਵੰਸ੍ਰੇਸੇਤਸਬਮਨੇਸੇ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
 ਸੇਤਜੀਜੇਗੰਉਤਭੁਜੇਆਗਚੈਅੰਗਜੰਖੰਡਭੁ
 ਮੰਡਏਵੀਰਿਸਾਥਿਰਿਸਾਅੰਜਿਮੀਅਸਮਾਣੀਚ
 ਤੁਗਬੇਰਗਚਿਅੰਕੁਗਣਪੁਗਣ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
 ਸੈਠੈਲਰਿਵਸੰਥਪੇਸੁਗਚੰਤੀਠਟੇਰਈਤਰੇਨੇਚੇ
 ਬੀਗਬ੍ਰੀਕੀਲੇਤਕਲਮੰਲਿਖਿਓਲੇਖਮਥੀ
 ਸਭੇਜੇਕੀਥਲੀਕਲਤਥੀ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
 ਕਈਮੇਟਡੇਉਸਾਥਨਏਉਸਾਥਧੜੇਫੇਫੇਮੇਟਉ
 ਪਏਆਕਿਅਕਲਜੁਕੀਕਿਨੁਪਛਾਨੀਘਨਿਯੋ
 ਪੈਬਿਓਧਨਿਓਧਿਓਨੀ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦

ਤੇਕਿਸਨਸੇਕੀਕੋਟੇਬਨਾਏ॥ਕਿਤੇਗਮਸੇਮੇਰਿਡੇਉ
 ਪਏ॥ਮਹਾਰੀਨਕੋਡੇਖੀਮੰਤ੍ਰੁਏ॥ਸਮੇਅਪਨੀਆ
 ਪਨੀਅੰਤਮੁਖੇ॥੨॥ਕਿਤੀਘਣੀ॥ਜਿਤੇਐਲੀਆ
 ਅੰਬੀਅੰਤੋਇਬੀਤੀ॥ਤਿਤਿਓਕਲਜੀਤਨਤੇਕਲ
 ਜੀਤੀ॥ਜਿਤੇਗਮਸੇਕਿਸਨੁਕਿਸਨਾਏ॥ਤਿਤੇਕ
 ਲਖਪਯੋਨਤੇਕਲਾਘਏ॥੨॥ਕਲਸੰਗਪ੍ਰਭਾਤਵੰ॥
 ਜਿਤੇਮਨਧਾਤਧਿਰਜਾਸੁਏ॥ਸਭੈਬੀਪਕੈਕਲਜੁ
 ਲੈਚਫੇ॥੨॥ਜਿਨੈਨਾਮਤਕਉਚੋਉਬੋਗੋਵਿ
 ਨਸਮਤਕੀਲਖੋਕੋਟਮੋ॥੩॥ਗਮਾਵਟਾਛੰ॥੨॥
 ਚਮਕਕਿਪਲੀਅਭੁਤੰਭਯਾਣੀ॥ਪੁਨੰਨ੍ਹੇਰਣਪ੍ਰਗ
 ਧੁਪਧਾਣੀ॥੩॥ਚਤੁਰਬਾਰਚੰਨਿਜੁਟੰਸੁਪਗੀਗ
 ਵਾਪਸਸੇਤੰਜਮੀਮਾਨਮੇ॥੩॥ਸੁਤੰਜੀਤਜੁਵਲੀ
 ਸੁਰਤਕਰਣੀ॥ਬਜੀਬੀਬਸੰਖਉਡੇਨਰਬੰਖੀ॥
 ੩॥ਸੁਤੰਗੁਪਸਿਆਮੀ॥ਨੁਤੰਅਭਿਗਮੀਛਬੇਰ
 ਰਚਿਤੰਧੋਗੰਪਵਿਤੰ॥੩॥ਕਜੰਗਲੰਗਾਤਵੰ॥
 ਮਾ॥ਮਿਰੰਸੇਤਛੰਤੰਸੁਸੁਤੰਧਿਰਜੀਲਖੋਛੈਲਛ
 ਛੰਕਰੰਤੇਜੁਲਾਜੀ॥ਵਿਸਾਲਨੈਨਖੰਮਹਾਜਸਹਿ
 ਯੀ॥ਛਿਗੀਅੰਸੁਮਾਣੀ॥ਸੇਖਪਗਈ॥੩॥ਕੁੰਗੁਪ
 ਧੋਗਮਹਾਜਸੇਗੀ॥ਕੁੰਦੇਵਕੰਨਿਆਨਕੋਮਾਨਮੇ
 ॥ਕੁੰਬੀਗੁੰਦੈਧੋਬਨਬੰਨੀ॥ਕੁੰਭੁਪੁੰਦੈਕਥਾਏ
 ਨਿਸਾਨੀ॥੩॥ਛੰਦੰ॥ਧਨੁਰਬਾਨਧੋਛਕੋਛੈਲਛ

Digitized by Panjab Digital Library | www.panjabdigilib.org

ਕੇਵਲੇ . ਨੁਆਰਅੰਤਏਕਯੀਧਰੰਸੁਪੁਅ
 ਨੇਕਯੀਕ੍ਰਿਪਣਪਣਹਜਈ॥ ਬਿਲੋਕਧਪਭ
 ਜਈ . ਅਲੋਕ੍ਰਿਤੰਸੁਰੇਹੀਯੀਮਨੇਕਿਮਨੇਸੇ
 ਹਿਯੀਕਮਣਬਣਧਰਈ॥ ਅਨੇਕਸੰਤੁਰਈ
 ਘਮੰਕਧੁੰਧਰੰਸੁਗੀਨਵਨਨਰਨੇਪੁਗੀ
 ਪੁਜਵਲਾਬਿਜਲੰਜੁਲੀਪਵਿਤ੍ਰਪ
 ਗਮਨਿਗਮਲੰ . ਨਵਨੇਵਗਨਰ
 ਸੁਗੰਨਿਗਮਲੀਮੁਖਬਿੰਦੂਲਜ੍ਵਲਘਣੰਪੁਜਲੰ
 ਮਰਾਗਮੰਤਮਹਭਭਕੀਬਨਮੈਥਾਧ
 ਬਚਾਬਬਕੀ॥ ਭਵਭੁਤਭਵਿਖਾਭਵਨ
 ਭਵੀਕਲਕਗਣਉਬਾਣਏਕਤਵੀਸਬਰ
 ਉਗਨਿਰੰਤਰਨਿਤਨਯੀਮ੍ਰਮੰਗਲਗੁਪਤੰਅੰਸੁ
 ਭਯੰ . ਤ੍ਰਿਜਵਰਜਕਗਲ੍ਹੈਸੇਤਉਧੀਜਿਹੰ
 ਭਜਿਤਰੁਸਟਬਿਲੋਕਜੁਧੀਮਧਮਤਕ੍ਰਿਪਣ
 ਕਗਲਧੀਜਯਸਰੋਵਸੁਗਸੁਗਯੰਉਚਰੰ
 ਨਵਕਿੰਕਣਨੇਵਗਨਰੁਆਚਲਚਾਲਸਬ
 ਚਲਕੰਪਭੁਆਬਿਚਰਚਲਚਲਚਲਸਪੁ
 ਭੁਆਚੁਚਰਚਰਚਰਯੰਹੁਹੀਪਣਧੁੰਧਰ
 ਧੰਟਧੰਗਸੁਰੰ . ਚਲਚਉਚਰਚਰਨਚੋ
 ਕ੍ਰੁਠਿਗੀਬਛਵੰਧਵੰਹਰਿਅੰਸੁਭਗੀਜਗਜੀਵ

ਜਿਤੇ ਜਲਾਖੀ ਥਲਾਖੀ ਅਸੋ ਕੇ ਜੁ ਤਵ ਇਸੁ ਅ
 ਮਲਾਖੀ ॥ ਘਟ ਭਾਰ ਵਸਾ ਸਕੀ ਜਾਣ ਘਟਾ ॥
 ਸੁਭ ਤਨ ਸਾਵੇ ਘੋਲੁ ਲਸੀ ॥ ਰਪੰਗ ਤਿਨ ਮਨੀ ॥
 ਰਮਕੀ ਘਟ ਘੁੰਘਰ ਘੰਟਾ ਸੁੰਘ ਮਕੰ
 ਘਟਾ ਸਾਵ ਠੰਜ ਲਸਿ ਅਮੰ ਸੁਭ ਘੀ ਮ
 ਨੀ ਨੀ ਲਨਗੀ ਅਨ ਲਿਖੀ ਸੀ ਸਨਿ ਘੀ ਮਹੁੰ
 ਤੀ ਸਮੰ ਮਹਾ ਅਭਿਗਾਮੀ ਮਹਾ ਪ੍ਰਭੂ ਮਹਾ ਕਾਮ
 ਕਾਮ ਫਿਰੇ ਚਕ੍ਰ ਚਉਰੁ ਪੁਗੀ ਅਮਥਿ ਅ
 ਠੀ ॥ ਸੋ ਕਉ ਨ ਬੀ ਅਫਿਰੇ ॥ ਆਇ ਸਣੀ ਕੋਰੇ
 ਟਕਉ ਨੇ ਬਿਖੈ ਭਜਿ ਬਾਗੈ ਸੋਭੀ ਸੀ ਸਕੇ ਸੁਗਿ ਸੋ
 ਕਾਲ ਨਾਚੈ ਕਰੰ ਜੋ ਟਕਉ ਪੈ ਕੋਟ ਓਟੀ ਬ
 ਚੈ ਗੀ ਨਕਾਰ ਕਰੰ ਕਾਲ ਚੋਟੀ ॥ ਲਿਖੰ ਜੰਤ੍ਰ ਕੋ ਤੋਪ
 ਜੋ ਮੰਤ੍ਰ ਕੋਟੀ ॥ ਬੇਨ ਸੁਗਤ ਕੀ ਨਹੀ ਅਵਰ ਓਟ
 ਲਿਖੰ ਜੰਤ੍ਰ ਕੋ ਤੋਪ ਜੋ ਮੰਤ੍ਰ ਹੋਗਾ ਕਰੈ ਕਾਲ ਤੇ
 ਅੰਤਿ ਲੈ ਕੈ ਬੰਚੇਗਾ ॥ ਬਿਤਿ ਘੋਰ ਤੰਤ੍ਰ ਸਾਧੇ ਜਨਮ
 ਬਿਤ ਘੋ ॥ ਭਏ ਫਟ ਕੰਕਾ ਜਏ ਕੈ ਨਾਅ ਘੋ
 ਕਿਤੇ ਨਾ ਸਮੁੰਦ ਭਏ ਬ੍ਰਹਮ ਚਾਗੀ ॥ ਕਿਤੇ ਕੰਠ ਕੰਠੀ
 ਜਟਾ ਸੀ ਸਧਾ ਗੀ ॥ ਕਿਤੇ ਚੀਰ ਕਾਨ੍ਹ ਗੀ ਸੰਕਰ ਘੀ ॥
 ਸੋਭੇ ਫਟ ਕੰਧ ਮਕਾਮੰ ਨਾਅ ਘੀ ਮਧੰਕੀ ਟਭੰ
 ਗਛ ਸੇ ਸੰਬਲੀ ਘੀ ॥ ਸਮੈ ਆਪ ਨੀ ਕਾਲ ਤੇ ਉਰ

ਲਾਖੀ॥ ਭਏ ਸੁਭਨੈ ਸੁਭਨੈ ਨਿਰਬਿਧੀ॥ ਤੇ ਕਾਲਕੀਨੇ
 ਪੁਰਾਨ ਪੁਰਾਨੀ॥ ੧੦੦॥ ਬਣੀ ਪ੍ਰਿਥੀ ਅਮਨਧਤਾਮੀ
 ਪੀ॥ ਜਿਨੇ ਰਬ ਚੱਕ੍ਰ ਕੀਏ ਸਾਤ ਰੀਪੀ॥ ਭੁਜਾ ਭੀ ਮਭਰਥੀ
 ਜਗੀ ਜੀਤ ਭੀ ਭੀ॥ ਤੇ ਭੀ ਅੰਤ ਕੈ ਕਲੇ ਕੇ ਕਲਖ
 ਡੀਖੀ॥ ਜਿਨੈ ਰੀਪੀ॥ ਰੀਪੀ ਦੁਹੀ ਫਿਰੀ॥ ਭੁ
 ਜਾਵੈ ਭੈ ਭੈ ਭੈ ਭੈ ਭੈ ਨੀ॥ ਕਰੇ ਜਗੇ ਕੇ ਦੰਜੁ ਗਾ
 ਨੈ ਕਬੀਤੀ॥ ਵੈ ਥੀ ਰਬ ਕੈ ਬਣੀ ਕਾਲ ਜੀਤੇ
 ਕਈ ਕੋਟ ਲੀਨੇ ਜਿਨੈ ਦੁਗ ਛਹੀ॥ ਕਿਤੇ ਸੂਰਬੀਰ ਨਕੇ
 ਸੈਨ ਗੋਯਾ ਕਿਤੇ ਜੁਗ ਕੀਨੇ ਸੁੰਸ ਕੇ ਪਵੰਗਾ ਵੈ ਰੀਨ
 ਵੈ ਬੈਗਿਰੇ ਕਾਲ ਮੇਰੇ॥ ੧੦੧॥ ਜਿਨੇ ਪਾਤਸਾਹੀ ਕੀ ਕੋਟ
 ਜੁਗਿ ਖੀ॥ ਗਸੀ ਅਨਰਾ ਸੰਭਲੀ ਭੀ ਤਿਭੁਗਿ ਖੀ॥ ਵੈ
 ਅੰਤ ਕੇ ਪਵਨ ਗੇ ਸਿਧੇ ਗਾਗਿਰੇ ਰੀਨ ਕੇ ਤੇ ਹੀ ਕਲ
 ਮੇਰੇ॥ ੧੦੨॥ ਜਿਨੇ ਖੰਡੀ ਖੰਡੀ ਖੰਡ ਪਰੇ ਅਪਗੀ ਕਰੇ ਚੰਦ
 ਮਾ ਸੂਰ ਚੇਰੇ ਦੁਆਰੀ॥ ਜਿਨੇ ਇੰਦ੍ਰ ਸੇਜੀ ਤਕੈ ਛੋਡਿ ਡੇਰੇ
 ਵੈ ਰੀਨ ਵੈ ਬੈਗਿਰੇ ਕਾਲ ਮੇਰੇ॥ ੧੦੩॥ ਰਮਾ ਭੀ ਭੀ
 ਜਿਤੇ ਰਾਮ ਭਏ ਸਭੈ ਅੰਤ ਮੂਏ॥ ਜਿਤੇ ਕਿਸਨ ਭੈ ਭੈ
 ਭੈ ਅੰਤ ਜੈ॥ ੧੦੪॥ ਜਿਤੇ ਰੇ ਵੈ ਭੈ ਸਭੈ ਅੰਤ ਖੈ
 ॥ ਜਿਤੇ ਬੈਧ ਭੈ ਸਭੈ ਅੰਤ ਭੈ॥ ਜਿਤੇ ਰੇ ਵੈ
 ਸਭੈ ਅੰਤ ਜਾ ਖੀ॥ ਜਿਤੇ ਰੇ ਤੇ ਸੰਤਿ ਤੇ ਕਾਲ ਲੇਸੀ॥
 ੧੧॥ ਨਸੀਧਾ ਅਵਤਰੀ ਵੈ ਕਾਲ ਮਾਗੀ॥ ਬੈਠੈ ਭੰਡ
 ਧਰੀ ਹਟਿ ਓਕਲ ਭਰੀ॥ ੧੨॥ ਦਿਜੈ ਬਵਨੇ ਵਹਿ

ਓਕਲਤੇਵੀ॥ ਮਤਮੁਕਮੁੰਡਠਿਓਕਲਫੁੰਡ
 ਜਿਤੇਤੇਇਬੀਤੇਤਿਤੇਕਲਜੀਤੇ॥ ਜਿਤੇ
 ਸਗਨਿਜੈਤੇਤਿਓਓਖਿਲੈਤੇ ੧੩੪ ॥ ੧੩੪ ॥
 ਬਿਨਸਗਨਤਕੀਨਅਉਮੁੰਓਪਵੀ॥ ਕਹਾਰੇਵਰ
 ਈਤਕਹਾਰਕਹਵੀ॥ ਕਹਪਤਸਤਕਹਉਮਹਵੀ
 ॥ ਬਿਨਸਗਨਤਕੀਨਕੋਟਉਪਵੀ ੧੪ ॥ ਜਿਤੇਜੀ
 ਵਜਤਦੁਨੀਅਉਪਵੀ॥ ਸਭੇਅੰਤਕਲਬਲੀ
 ਕਲਘਪਵੀ॥ ਬਿਨਸਗਨਤਕੀਨਹੀਅਉਓਓਟੀ॥
 ਲਿਓਓਜਤਕੋਤੇਪੜੇਮਤਕੋਟ ੧੫ ॥ ੧੫ ॥ ਜਿ
 ਤੇਕੁਗਜਤਕੀਨਤੇਸੁਕਲਬੀਕੀਘੀ॥ ਜਿਤੇਲੋ
 ਕਪਲਿਘੀ॥ ਅਨੰਤਕਲਰਲਿਘੀ ੧੬ ॥ ੧੬ ॥ ਭਿਪ
 ਨਪਨਜੇਜਧੀ॥ ਅਨੰਤਥਟਤੇਥਟੀ॥ ਜਿਤੇਕੀਕਲ
 ਪਿਅਇਤੀ॥ ਜਗਤਜੀਤਜਾਇਤੈ ੧੭ ॥ ਬਚਿਤ੍ਰ
 ਚਗਿਚਿਤ੍ਰਘੀ॥ ਪਗਮਘੀਪਵਿਤ੍ਰਘੀ॥ ਅਲੇਕਲੇਕ
 ਗਜਿਘੀ॥ ਸੁਟੇਸੁਪਪਭਜਿਘੀ ੧੮ ॥ ਬਿਸਲਲ
 ਲੇਲੇਚਨੀ॥ ਬਿਅੰਤਪਪਮੋਚਨੀ॥ ਚਮਕਚੰਦ੍ਰਚੰ
 ਟ੍ਰਘੀ॥ ਅਘਅਨੇਕਤਗਿਘੀ ੧੯ ॥ ਜਿਤੇਲੇਕਪਲੀ
 ॥ ਤਿਤੇਜੇਕਲੀ॥ ਜਿਤੇਸੁਗਚੰਦ੍ਰੀ॥ ਕਹਇਤ੍ਰਬਿਤ੍ਰ
 ੨੦ ॥ ੨੦ ॥ ਫਿਰੈਚਉਰਤੁਲੇਕਘੀ
 ਕਲਚੰਦ੍ਰੀ॥ ਸਭੇਨਥਨਥੈਭਗਮਭਉਹਬਝੀ॥ ਕਹ
 ਗਮਕਿਸਨਕਹਚੰਦ੍ਰਸੁਗੀ॥ ਸਭੇਨਥਥੈਥੈਕਲ

ਲਛਮੈ ਹਮਰੀ ਪੁਤਰ ਆਪਨ ਭੂਲ ਨਹ ਕਰੇ ਕੋ ਮੇਸੇ
 ॥ ਸੇਵਕ ਗੀਤੁ ਮਹੀਤਿ ਨ ਕੈ ਸਭ ਹੀ ਗਿਹ ਰੇਖ ਤਰਿਖ
 ਭੋਰੇ ਸੋ ॥ ਘਾਕ ਲਮੈ ਸਭ ਕਾਲ ਕ੍ਰਿਪਾ ਟਕੋ ਭਰੀ ਭੁ
 ਜਾਨੇ ਕੋ ਭਰੀ ਭੋਰੇ ਸੇ ॥ ੨੪ ॥ ਸੁਭ ਨਿਸੁ ਭਸੇ ਕੋਟ ਨਿਸ
 ਚਗ ਜਿਹਿ ਛਿਨੇ ਕਥਿ ਬੈਠ ਨ ਡੋਗਾ ਧੁਮਰੇ ਲਚਨ
 ਚੰਤ ਐ ਮੁੰਡਹੁ ਮਹਾਥ ਸੇਪ ਲਾਖੀ ਚਪ ਛਗਾਚ
 ਮਹਸੇ ਹਟ ਚਿਛ ਗੇਸੇ ਕਤ ਛਟ ਸੇਝ ਦਰੇ ਝੁਕ
 ਗਾ ਐ ਸੇਸੁ ਸਤ ਚਪ ਇਕ ਹਥ ਵਹ ਰਹੀ ਹੈਰ ਸ
 ਤੁਹੇ ॥ ੨੫ ॥ ਮਢੇ ਘਾ ਮੁੰਡਹੁ ਸੇ ਮਧ ਕੀਟ ਭਸੇ ਮੁ
 ਹਸੇ ਆਪ ਸੇਜਿ ਨਿਕੋਟ ਰਲੈ ॥ ਓਟ ਗਹੀ ਕਥਾ
 ਨ ਜਿਨੈ ਰਨ ॥ ਚੋਟ ਪਹੀ ਕੁਥ ਟਥੈ ਨ ਜਲੈ ॥
 ਤੇ ਅਸਭੇ ਲਾਥੇ ਲੇਕਨ ਸੇਲਾ ਜਕੇ ਛਾਡਿ ਕੇ ਭਾ
 ਜਿ ਚਲੈ ॥ ੨੬ ॥ ਰਵਨ ਸੇ ਮਹਾ ਰਵਨ ਸੇ ਘਟਕ
 ਨਹੁ ਸੇਪ ਲਾਖੀ ਚਪ ਛਗਾ ਬਾਸ ਨੀਰ ਅਕੰਧ ਨ ਸੇ
 ਜਗ ਜੰਗ ਜੁਗੇ ਜਿਨੈ ਸੇ ਜਾ ਮਹਾਗਾ ਕੁੰਭ ਅਕੁੰਭ ਸੇ
 ਜੀਤ ਸੇਭੇ ਜਗ ਸਤਹੁ ਸਿੰਧ ਭਿਖ ਆਰਧ ਧਗੇ ਜਿ
 ਜੇਹੁ ਤੇ ਅਟਕੇ ਬਿਟਕੇ ਸੁਕਟੇ ਕਰਕਾ ਲਕ੍ਰਿਪਾ ਕੇ
 ਮਹੇ ॥ ੨੭ ॥ ਸਢੇ ਘਾ ਜਿ ਕਹੋ ਕਲ ਤੇ ਭਾ ਜਕੇ ਬਾ
 ਚੀਏ ਤੇ ਕਿਹੁ ਟਕੋ ਭਜਿ ਜੀਐ ॥ ਆਗੇ ਹੁਕ
 ਲਧੇ ਅਸਿਗਾ ਜਤ ਛਾ ਜਤ ਹੈ ਤਿਹ ਤੇ ਨ ਸਿਐ
 ਐ ॥ ਐ ਨ ਕਇ ਗਓ ਕੀਐ ਸੁਰਾ ਵੇ ਜਹੀ ਉਪਾਵ

ਸੁਧਾਵਬਚਯੋ॥ ਜਤੇਨਭੂਟਹੁ ਮੁਕਕਹੁੰਹੰਸਿ
 ਤਾਕੀਨਕਿਉ ਸਗਨਗਤਯੋ॥ ੬੬॥ ਮੁਕਕਹੁੰਹੰਸਿ
 ਸਨਮਗਥਿਸਜਪੈਤਿਤਿਕੋਟਿਕਗੀਮਹੀਮਭਲੀ
 ਥਿਧਿਧਿਅਇਯੋ॥ ਬ੍ਰਹਮਜਪਿਓਅਗਸਿਪੁਥ
 ਪਿਓਤਿਤਿਤਿਕੋਟਿਕਨੁਨਬਚਯੋ॥ ਕੋਟਿ
 ਕਗੀਤਪਸਾਰਿਨਕੋਟਿਕਕਹੁੰਨਕਉਡੀਕੋਕਾਮਕ
 ਚਯੋ॥ ਕਾਮਕਮਤਕਸੀਰੋਕੋਕਾਮਨਕਲੋਕਯਾ
 ਵਕਿਓਤੁਨਬਚਯੋ॥ ੬੭॥ ਮੁਕਕਹੁੰਹੰਸਿ
 ਕਹੇਤਪਸਿਅਇਨਕੀਕਉਕਉਡੀਕੋਕਾਮਨਅੰਧੈ
 ॥ ਤੇਤਬਚਯੋਸਕੈਕਤੋਸਕੈਆਪਨਯਾਵਬਚ
 ਇਨਅੰਧੈ॥ ਕੋਪਕਲਕੀਪਾਵਕਕੁੰਟਮੈਆਪੁ
 ਟਗਿਯੋਤਿਮਤਿਤਿਕੋਟਿਕਹੈ॥ ਚੇਤਰੇਚੇਤਅਜੈਜੀਅ
 ਮੈਜਤਕਲਕਥਿਪਾਥਿਨੁਕਾਮਨਅੰਧੈ॥ ੬੮॥ ਮੁਕਕਹੁੰਹੰਸਿ
 ੬੯॥ ਤਤਿਪਛਾਨਤਹੈਨਮਯਪਸੁਜਕੋਪਤਪਤਿ
 ਤੁਪੁਰਮਹੀ॥ ਪੁਜਤਹੈਪਗਮੇਸਗਕੋਜਿਨਕੇਪਗਮੇਪਗ
 ਲੋਕਪਗਹੀ॥ ਪਾਪਕੋਪਗਮਾਥਕੋਜਿਤਪਪਨਤੇ
 ਅਤਿਪਾਪਲਜਹੀ॥ ਪਾਇਪੋਪਗਮੇਸਗਕੋਜਤ
 ਪਹਨਮੈਪਗਮੇਸੁਗਨਹੀ॥ ੭੦॥ ਮੁਕਕਹੁੰਹੰਸਿ
 ਜੇਨਹੀਮੰਨਤਜੇਨਹੀਭੇਖਸਜੇਨਹੀ॥ ਮੁੰਡਮੁੰਡੇ॥
 ਕੰਠਨਕੰਠੀਕੰਠੇਪਯੋਨਹੀਸੀਸਜਦਨਕੋਜੁਦਸੁਤ
 ਯੋ॥ ਸਾਚਕੋਤਸੁਨਲੈਚਿਤਰੈਥਿਨੁਰੀਨਦਿਆਲ

ਕੀਸਾਮਸਿਧਾਏ॥ ਪ੍ਰੀਤਕਰੇ ਪ੍ਰਭਪਾਤਾਤੈ ਨਕਿਪਾ
 ਲੈਭੀਜਤਲਾਡਕਟਾਏ॥ ੧੦੦॥ ਸਦੰਤਾ॥ ਕਾਗਜ
 ਰੀਪਸਭੈਕਰਕੈ ਅਰੁਸਤਸਮੁਤਨਕੀਮਸੁਕੈਠਾ॥
 ਕਟਬਨਸਪਤੀਸਗਲੀਲਿਖਬੇਹੁਕੇਲੇਖਨ
 ਕਾਜਥਨੈਠਾ॥ ਸਾਸਤੀਬਕਤਾਕਹਿਕੈਜੁਗਕੋਟ
 ਗੇਨਸਕੈਹਥਲਿਖੈਠਾ॥ ਕਾਲਕ੍ਰਿਪਾਨਥਿਨਥਿਨ
 ਤੀਨਤਉਤੁਮਕੋਪ੍ਰਭਨੈਕਹਿਏਏਠਾ॥ ੧੦੧॥ ਸਦੰਤਾ
 ਸਾਚਾਚੰਨਟਕਹਿਏ॥ ਸਾਕਲਜੀਕੀਉਸ
 ੧੦੨॥ ਮਸਤੀਪੁਸਤੀਪਾਤਾਏ॥
 ਚੰਪਈ॥ ਤੁਮਗੀਮਹਮਾਅਪਰਅਪਗਾਜਾਕਲ
 ਹਿਓਨਕਿਨਉਪਗਾਰੇਵਨਰੇਵਗਜਨਕੇਗਜਾ
 ॥ ਰੀਨਰਿਆਲਗੀਬਨਵਜਾ॥ ੧੦੩॥ ਸਦੰਤਾ॥
 ਮੁਕਉਚੰਗੈਸਾਸਤਖਟਪਿਗਗਗਿਨਚਕਿਜਾਏ॥
 ਅੰਧਲਖੈਬਗਬਕੈਜਉਕਲਾਕ੍ਰਿਪਕਗਏ
 ੧੦੪॥ ਚੰਪਈ॥ ਕਹੰਤੁਭਪ੍ਰਭਬੁਧਮਗੀ॥ ਬਗਨ
 ਨਸਕੈਮਹਮਾਤੁਹਗੀ॥ ਹਮਨਸਕਤਕਹਿਸਿਧ
 ਤਤੁਹਗੀ॥ ਨਾਪੇਲੇਹੁਤੁਮਕਥਾਸੁਧਗੀ॥ ੧੦੫॥
 ਕਹੰਲਗੈਇਕੀਟਬਖਨੈ॥ ਮਹਮਤੋਗਤੁਹੀਪੁ
 ਭਜਨੈ॥ ਪਿਤਾਜਨਮਜਿਮਪੁਤਨਪਵੈ॥ ਗਤ
 ਵਗਨਕਭੇਰਬਤਵੈ॥ ੧੦੬॥ ਤੁਮਗੀਪ੍ਰਭਤਾਤੁ
 ਮੈਬਨਿਆਈ॥ ਅਉਗਨਤੇਨਜਾਤਬਤਈ॥

ਤੁਮਹੀਕ੍ਰਿਆਤੁਮਹੀਪ੍ਰਭਜਨੋ॥ਉਚਨੀਰਕਸ
 ਸਕਤਬਖੋਨੇ ਸੇਸਨਗਸਿਰਸਤਸਬਨ
 ਈ॥ਦੁਇਸਤਸ੍ਰਸਨਹਿਸੁਨਾਈ॥ਰਤਅਬਲ
 ਗੇਨਮਅਪਗਾ॥ਤੁਮਹੋਕੋਉਨਪਵਤਪਰ
 ਤੁਮਹੀਕ੍ਰਿਆਕਰਕੋਉਕਯੋ॥ਸਮਝਤਬਤਉ
 ਰਣਮਤਹੋ॥ਸੁਛਮਹੁਪਨਬਰਨਾਜਾਈ॥ਬਿਰ
 ਧਕਹੁਪਕਰੋਬਨਅਈ ਤੁਮਹੀਪਰਮਭ
 ਗਤਜਬਗਹਿੰਗੋ॥ਛੋਰਿਕਥਾਸਭੇਹੀਤਬਕਹਿੰ
 ॥ਜਬਮੈਕੋਰੋਸੁਅਪਨੀਕਥਾ॥ਸੇਢੀਬੀਸਉਪਜਿ
 ਜੀਅਜਬਾ ਪ੍ਰਿਥਮੇਕਥਾਸੰਲੇਪ
 ਤੇਕੋਰੋਸੁਹਿਤੁਚਿਤੁਲਾਇ॥ਬਹੁਗਬੋਡੇਬਿਸ
 ਥਾਹੋਰੈਕਹਿੰਸਭੇਸੁਨਾਇ ਪ੍ਰਥਮੇ
 ਕਲਜਬਕਰਪਸਾਗਾ॥ਓਅੰਕਰਤਬਸਿਸਟਸੁਧਾ
 ਗਾਕਲਸੈਲਪ੍ਰਿਥਮਹਿਭਯੋਭੂਪਾ॥ਅਧਕਅਤੁ
 ਲਬਲਹੁਪਅਨੁਪਾ॥ ਕਲਕੇਤਦੁਸੋਭੁਭ
 ਯੋ॥ਕੁਰਖੀਸੁਤੀਸੋਗੁਗਟਯੋ॥ਕਲਧੁਜਾਚਤੁਰ
 ਨਿਪਸੋਯੋ॥ਜਿਹਤੋਭਯੋਜਗਤਸਭਕੋਰੈ ਮਹ
 ਸੁਜੰਕੇਸੁਤਸੋਯੋ॥ਹਿਸੰਸਧਰਜੰਕੇਤਨਮੈਯੋ॥ਸੇਸ
 ਨਗਪੰਗਸੇਇਬੋਕਗੇ॥ਜਗਤੇਸੇਖਮਇਬੋਰੋ
 ਏਕਸ੍ਵਨਤੇਮੈਲਨਿਕਗੀ॥ਤਤੇਮਧਕੀਟਤ
 ਨਧਗੀ॥ਦੁਤੀਅਕਨਤੇਮੈਲੁਨਿਕਗੀ॥ਤਤੇਭਈ

ਪ੍ਰਾ

ਸਿਸਟਇਹਸਾਹੀ॥ ਤਿਨਕੋਕਾਲਬਹੁਬੰ
 ਧਕਗਾਤਿਨਕੋਮੇਰਸਮੁਰਮੈਧਗਾ॥ਚਿਕਨਤਾਜਲ
 ਪਹਿਤਿਰਿਗੀ॥ਮੇਧਾਨਮਤਥੀਤੇਕੀ॥ ਸਾ
 ਧਕਗਮਜੇਪੁਰਖਕਮਵੈ॥ਨਮਰੇਵਤਾਜਗਤਕ
 ਹਵੈ॥ਕੁਕੁਤਕਮਜਗਮੈਜੇਕਰੀ॥ਨਮਅਸੁ
 ਗਤਿਨਕੋਸਤਧਰੀ॥ ਬਹੁਬੇਥਰ
 ਕਾਲਗਥਖਾਨੀਐ॥ਗਿਥਬਢਨਤੇਅਤਰਮ
 ਨੀਐ॥ਤਿਨਤੋਤਥਹੁਤੁਨਿਪਅਏ॥ਰਛਪਤਿ
 ਜਿਨੇਉਪਜਾਏ॥ਰਸਸਹਸ੍ਰਾਤਤੰਭੀਕਨਿ
 ਆਜਿਨਸਮਾਨਤਿਹਲਗਨਨਅੰਨਿਐ॥ਕਾਲ
 ਝਿਅਐਸੀਤਤੰਭੀ॥ਤੇਸਭਥਿਅਹਿਨੇਸ
 ਨਰਈ॥ ਬਨਿਤਾਕਦੁਰਿਤਅਰਿਤਏਗਿਥ
 ਬਗੀਬਨਾਏ॥ਨਗਨਾਹਿਪਰੇਵਸਭਰਈਤਲਏ
 ਉਪਜਾਏ॥ ਤਤੇਸੁਗਜਗੁਪਕੇਧ
 ਗਾਜਤੇਬੰਸਪ੍ਰਚੁਗਵਿਕਗਾਜਿਤਿਨਕੋਕਹਿਨ
 ਮਸੁਨਉ॥ਕਥਾਬਢਨਤੇਅਧਕਡਰਉ
 ਤਿਨਕੇਬੰਸਾਬੈਥੈਗਧੁਭਯੋ॥ਗਧੁਭ
 ਸਹਿਜਿਜਗਉਚਰਯੋ॥ਤਤੇਪੁਤ੍ਰਤੋਤਭਯੋ
 ਅਜਬਗਾਮਹਾਬੀਅਹੁਮਹਾਧਨੁਗੁਧੁ
 ਜਬਤਿਨਭੇਸਜੇਗਕੇਲਯੋ॥ਗਜਪਾਟਰਸਰਬਕੇ
 ਰਯੋ॥ਤੋਤਭਯੋਵਹਮਹਾਧਨੁਗਧਗਾਤੀਨਤੀਅ

ਨਬਗੀਜਿਹੁ ਚਕਗਿ॥੧੨੨॥ ਪ੍ਰਿਥਮੈ ਜੋ ਯੋਤਿਨਾ
 ਮਕੁ ਮਾਭਾਭਰਬਲਛਮਨ ਸਤੁ ਬਿਰਗਾ ਬਹੁ
 ਤਕਾਲਤਿਨਾ ਜਕ ਮਯੋ ਕਾਲਪਾਇ ਸੁਰਪੁਰ
 ਹਿਸਿਧ ਯੋ॥੧੨੩॥ ਸੀਆ ਸੁਤ ਬਹੁ ਭਏ ਦੁਇ
 ਜਾਗ ਜਪਾਟਉ ਨਹੁ ਕਉ ਛਜਾ॥ ਮੈਂਦਰੇ ਸਸੀ ਸ੍ਰਜਾ
 ਬਗੀਜ ਬਾਭ ਤਭ ਤਕੈ ਜਗ ਕੀ ਏਤ ਬਾ॥੧੨੪॥ ਤ
 ਯੋਤਿਨੇ ਬਧੇ ਦੁਇ ਪੁਰਵਾ ਏਕ ਕੁਸੁਰਤੁ ਤੀਅਲ
 ਰੁਗਵਾ॥ ਅਪਕ ਪੁਰੀ ਤੇਰੇ ਦਿਬਿਰਾਜੀ॥ ਨਿਰਖਲੀ
 ਕਾਮਾ ਵਤਲਾ ਜੀ॥੧੨੫॥ ਬਹੁਤ ਕਾਲਤਿਨ
 ਰਜਕ ਮਯੋ ਜਾਲ ਕਾਲਤੇ ਅੰਤ ਛਸ ਯੋ॥ ਤਿ
 ਨਤੇ ਪੁਤ੍ਰ ਪੋਤ੍ਰ ਜੇਵੇ॥ ਰਜਕ ਮਤਿ ਜਗ ਕਉ ਭ
 ਏ॥੧੨੬॥ ਕਾਲਗੇ ਤੇ ਬਰਨ ਸੁਨਉ॥ ਤਿਨ ਕੈ ਨ
 ਮਨਾ ਮਨ ਸਿਖ ਪਉ॥ ਹਿਤ ਚਹੁ ਜੁਗ ਮੈਂ ਜੋ ਅਏ॥
 ਤਿਨ ਕੈ ਜਤਨ ਨਾ ਮਨਗਨੇ॥੧੨੭॥ ਜਉ ਅਬਤ
 ਵਕ੍ਰਿਪਾ ਬਲ ਪਉ॥ ਨਾਮ ਜਥਾ ਮਤ ਭਾਖ ਸੁਨਾ
 ਉ॥ ਕਾਲਕੇਤ ਅਭੁ ਕਾਲਗ ਇਭਨਾ॥ ਜਿਨ ਕੇ ਭ
 ਏ ਪੁਤ੍ਰ ਪਰਾਨਗਨਾ॥੧੨੮॥ ਕਾਲਕੇਤ ਭਯੋ ਬ
 ਲੀ ਅਪਗਾ ਕਾਲਗ ਇਜਿਨ ਨਗਨਿਕਾ ਗਾਭਾ
 ਜਸੇਨੇ ਚਰੇ ਸਤੇ ਗੇ॥ ਤਿਧੀ ਭੂਪ ਜਾ ਏ ਬਿਅਤ
 ਤਭੇ॥੧੨੯॥ ਤਿਨ ਤੇ ਪੁਤ੍ਰ ਭਯੋ ਜੋ ਧਮਾ ਸੇਢੀ
 ਗਇਧਾ ਤਿਨ ਮਾਥੀ ਸਸੇਨੇ ਚਤਰਿਨ ਤੇ ਥੀਆ

ਜਗਮੀ ਅੰਮ੍ਰਿਤ ਪ੍ਰਦਾਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਰਮਪਦਿ ਤ੍ਰਿਪੁਰੰਜੁਕੀਆ॥੧੩੦॥ਤਿਨਭੋਪੁਤ੍ਰੇ
ਤਹੁਇਅਏ॥ਤੇਸੇਦੀਸਭਜਗਤਕਹਏ॥ਜਕਰ
ਤਭੇਬਿਬਿਧਪ੍ਰਕਾਰੇਸਰੇਸਕੇਜੀਤਨਿਪਗਾਜ
ਹੰਤਹੰਤੈਧਰਮਚਲਾਏ॥ਅੰਤਪੁਤ੍ਰਕੰਸੀਸਨਿ
ਵਏ॥੧੩੧॥ਚੰਪਈ॥ਜਸੁਅਥਹੁਬਰਨਕੀਐ
॥ਜੀਤਜੀਤਰੇਸਸਗਲੀਐ॥ਬਜਮੇਧਬਹੁਬਰ
ਨਕੇ॥ਸਕਲਕਲਖਜਿਨਕੁਲਕੇਹੇ॥੧੩੨॥
ਬਹੁਬੰਸਮੈਬੰਦੇਬਿਖਧਾਮੇਟਨਸਕੇਕਉਤਿ
ਹਿਸਾਧਾ॥ਬਿਚੇਬੀਰਬਨੇਅਨਖਡਲਾਗਹਿ
ਗਹਿਚਲੇਭਿਰਨਰਨਮੰਡਲਾ॥੧੩੩॥ਧਨਅਸੁਭੰ
ਮਪਗਤਿਹਥੈ॥ਜਿਨਕਾਮੁਅਕਰਤਜਗਧੇਰ
॥ਮੇਝਬਾਰਅੰਕਰਅਪਗਾਕਮਕ੍ਰੋਧਜੀਤਜ
ਗੁਸਰਾ॥੧੩੪॥੨੪॥ਧਨਿਧਨਿਧਨਕੋਭਖੀਐ
ਜੀਕਾਜਗਤੁਗੁਲਾਮੁ॥ਸਭਨਿਰਖਤਯਾਕੇਫਿਰੇਸ
ਭਚਲਕਰਤਸਲਾਮੁ॥੧੩੫॥ਚੰਪਈ॥ਕਲ
ਨਕੈਕਰਨੇਸੇਮਾਗਾ॥ਬੈਰਬਾਰੰਕਰਪਸਗਾਲੇ
ਭਮੁਲਇਜਗਕੇਹੁਆ॥ਜਤੇਚਹਤਸਭੇਕੇ
ਮੁਆ॥੧੩੬॥ਏਤਮੀਖਚੇਤਨਟਕਾਗ੍ਰੰਥ
ਬਸਬਰਨਨਨਮਦੁਤਾਅਧਿਕ॥ਏਪਤਮ
ਸਤ॥੨॥ਤੁਜਗਦੈਰ॥ ਰਚੈਰਬ
ਦਬਿਧਤੇਅਪਗਾਜਿਸੈਸਾਪਿਸਕਿਏਨਕਉਸੁ

ਧਰਮਾਬਲੀਕਲਾਹਣੀ ਮਹੱਲਾ ਕੋ ਮੋਹੀ ਗਏ ਕਉ
 ਨਬੀਰ ਸੁਖ ਤੇ ਮੇਲੇ ॥ ੧੨੭ ॥ ਤੁਹੰ ਬੀਰ ਬੀਰੇ ਬ
 ਕੇ ਆਪ ਮੰਧੀ ॥ ਉਤ ਸਸਤ ਲੈ ਲੈ ਮਚ ਜੁੱਧ ਸੰਧੀ ॥ ਕ
 ਣੁ ਖਪੀ ਖੋਲਾ ਖੰਡੇ ਅਪਗੀ ॥ ਨਚੈ ਬੀਰ ਬੈਤ ਲਾਡ ਉਰੁ
 ਡਕਰੀ ॥ ੧੨੮ ॥ ਕਉ ਈਸ ਸੀਸ ਪੁਨੇ ਰੁਡਾ ਲੀ ॥ ਕਉ
 ਡਕਤ ਉਰੁ ਕਰੰ ਕੰ ਬਿਤਲੀ ॥ ਚਵੀ ਚਵਡੀ ਧੀ ਕਿਲੀ
 ਕਰ ਕੋ ਕੀ ਗੁਥੀ ਲੁੱਥ ਜੁੱਥ ਬਹੁ ਬੀਰ ਬੰਕੀ ॥ ੧੨੯ ॥ ਪਗੀ
 ਕੰਟ ਕੁੰਟ ਲੇ ਤੁਛ ਮੁੱਛੀ ॥ ਹੋਰ ਬਿਡੇ ਉਭੇ ਉਧ ਮੁਛੀ
 ॥ ਕਉ ਖੋਪਰੀ ਖੋਲਾ ਖੰਡੇ ਖਤੀ ॥ ਕਉ ਖਤੀ ਧੀ ਖੰਗ ਖਤੀ
 ਨਿਖਰੀ ॥ ੧੩੦ ॥ ਚਵੀ ਚਵਡੀ ਡਕ ਨੀ ਡਕ ਮੋਗਾ ਕਉ
 ਭਿਰਵੀ ਭੁਤ ਭੈਰੋ ਬਕਗਾ ਕਉ ਬੀਰ ਬੈਤ ਲਾਡ ਕੋ ਬਿ
 ਰਗੀ ॥ ਕਉ ਭੁਤ ਪ੍ਰੇਤ ਹਸੇ ਮਾਸ ਹਸੇ ॥ ੧੩੧ ॥ ਮਾਵ ਲਾਡ
 ॥ ਮਹਾ ਬੀਰ ਗਾਜੇ ॥ ਸੁਣੇ ਮੇਘ ਲਾਜੇ ॥ ਝੰਡ ਗੰਡ ਗਾ
 ਜੇ ॥ ਮੈਰੋ ਸਬ ਤੇ ॥ ੧੩੨ ॥ ਕ੍ਰਿਪਣ ਕਟ ਗੀ ॥ ਭਿਰੋ ਸਧਾ
 ਗੀ ॥ ਮਹਾ ਬੀਰ ਛਕੇ ॥ ਮੁਖੀ ਮਾਹਿਕੁ ਕੇ ॥ ੧੩੩ ॥ ਮਚੈ ਸੁ
 ਰਸ ਸਤੀ ॥ ਉਰੀ ਝਗ ਮਸਤੀ ॥ ਕ੍ਰਿਪਣ ਕਟ ਗੀ ॥ ਪਗੀ
 ਲੇਹ ਮਰੀ ॥ ੧੩੪ ॥ ਤੁਹੰ ਬੀਰ ਜਨ ਬੀਰ ਸੋਹੀ ਰੁਧ ਗੀ ॥ ਬ
 ਠੀ ਕੋ ਪਕਾਤੀ ਕ੍ਰਿਪਣ ਕਟ ਗੀ ॥ ਕਉ ਸੈਰ ਬੀਰ ਕਉ ਸੁੱਧ
 ਮੇਲੀ ॥ ਕਉ ਮੇਲਾ ਸਗੀ ਤਈ ਰੇਲ ਪੇਲੀ ॥ ੧੩੫ ॥
 ॥ ਸੋਰਖ ਸੁਗਾਜਿ ਧੀ ॥ ਬਿਸਰ ਸੀਖ ਬਜਿ ਧੀ ॥ ਨਿ
 ਸੰਕਸ ਸਤ ਮਰੀ ॥ ਉਤਰ ਅੰਗ ਡਾਹੀ ॥ ॥ ਕਛੁ

ਨਕਨਰਖੀ॥ ਸੁਮਰਮਰਖੀ॥ ਸੁਰੰਕਿਰਠੇਲ
 ਖੀ॥ ਅਨੰਤਸਸਤ੍ਰੇਲਖੀ॥ ੧੧੪॥ ੧੨ਜਰੁਤੁਰਖੀ
 ਬਗੀਥਿਰੁਪਕੈਸੁਖੀਬਗੀਕਰੁਰਭੰਤਰੇਲਖੀ॥ ਸੁ
 ਮਰਮਰਬੇਲਖੀ॥ ੧੧੫॥ ਕਰੁਕੇਅੰਗਕਟੀਅੰਕ
 ਤੁਸੁਰੰਉਪਟੀਅੰਕਤੁਸੁਮਸੁਸੁੰਢਖੀ॥ ਗਿਰੇਸੁਤੁ
 ਕੁਸੁੰਢਖੀ॥ ੧੧੬॥ ੧੨ਮੰਕਦੇਲਦਲਖੀ॥ ਹਿਰੇਲ
 ਹਲਚਲਖੀ॥ ਛਟਛਟਕਬੀਅੰਸੁਖੀਗਸੈਨ
 ਗੀਅੰ॥ ੧੧੭॥ ਨਵਨਿਸਨਬਜੀਅੰਸੁਖੀਗਈ
 ਰਗਜੀਅੰ॥ ਰਿਪਣਬਣਬਤੀ॥ ਮੁਜਤਅੰਗ
 ਲਖੀ॥ ੧੧੮॥ ੧੨ਲੀਕਿਰਕਮਰਖੀ॥ ਨਿਸੰਕਸਸ
 ਤ੍ਰਣਖੀ॥ ਉਗੇਥਿਸਰਸੇਕਖੀ॥ ਸਿਧਰਦੇਵੇਲੇਕਖੀ
 ॥ ੧੧੯॥ ੧੨ਥਿਰੇਪਕੈਧਰਜਖੀ॥ ਨਚਰੇਪੈਗਭਜਖੀ॥ ਸ
 ਭਰਸਸਤ੍ਰਗਜੀ॥ ਨਿਰਮੇਘਲਜੀ॥ ੧੨੦॥
 ॥ ੧੧੨॥ ੧੨ਗੇਥਿ
 ਰੁਪਈਰਖੀ॥ ਸੁਮਰਣਗਤੀਰਖੀ॥ ਸਬੰਦਸੰਖਬੰਜੀ
 ਖੀ॥ ਸੁਖੀਰਧੀਗੰਜੀਖੀ॥ ੧੧੫॥ ਮਸਾਫਲਦੰਦੰਦੁ
 ਗੀਸੰਖਬਜੀ॥ ਮਰਖੀਗਾਜੀ॥ ਨਚੇਤੁੰਦਤਾਜੀ॥ ਮ
 ਚੇਸੁਗਾਜੀ॥ ੧੧੫॥ ੧੨ਇਮੀਤੇਜਤੇਗੀ॥ ਮੰਨਿਥਿੰਜਥੇ
 ਗੀ॥ ਉਰੇਨਰਨਰੀ॥ ਪੁਣਨਿਰਥਿਖਰੀ॥ ੧੧੬॥ ਤੁਟੇ
 ਬੰਗੋਥੇਲੀ॥ ਮੁਖੰਮਰਬੇਲੀ॥ ਧਕਧਕਧਕੀ॥ ਗਿਰੇਤੁੰ
 ਕਬੰਕੀ॥ ੧੧੭॥ ੧੨ਲੀਰੀਨਗੇਯਾ॥ ਮਧੇਅੰਗਲੇਯਾ

ਰੇਖਾਖਰੀ। ਬਕੇ ਮਰਮਰੇ ॥ ੧੫ ॥ ਨਰੀਕਤਪੁਰੰਗੀ
 ਗੈਣਪੁਗੀ। ਗਜੈ ਗੈਣਕਲੀ ॥ ੧੫ ॥ ਮ
 ਤਸੁਗੇ। ਲੇਹੀ। ਮਤਕੇ। ਮਤਪੋਗਜਤੀ। ਸੁਣੇ
 ਮੇਪਲਰਜੀ ॥ ੧੬ ॥ ਛਕੇ। ਲੇਕਛਕੀ। ਮੁਖੀ। ਮਰਬੰਕ
 ॥ ਮੁਖੀ। ਮੁਛਕੀ। ਭਿਰੋਛਰਸਖ ॥ ੧੭ ॥ ਠਕੇ। ਕਥਾਜੀ
 ॥ ਧਿਪੀ। ਸੈਣਸਾਜੀ। ਚਿੰਚਕਛੁਕੈ। ਮੁਖੀ। ਮਰਕੁਕੈ ॥ ੧੮ ॥
 ॥ ਗਿਰੇ। ਸੁਪਸੇਲੀ। ਭਈ। ਗੇਲਪੇਲੀ। ਪਲੰਗਤਨਚੇ
 ॥ ਗਣੀ। ਗਮਚੇ ॥ ੧੯ ॥ ਠਸੇ। ਮਸਤਗੀ। ਨਚੇ। ਬੁਤਭ
 ਗੀ। ਮਤਚੀਠਕੁਕੈ। ਮੁਖੀ। ਮਰਕੁਕੈ ॥ ੨੦ ॥ ਠਕੇ। ਸੁਗਸੀ
 ਗੀ। ਮਨੀ। ਸਿਧਗੀ। ਗੇਛਲ। ਛਕੀ। ਕ੍ਰੇਪਣਕਟਕ
 ॥ ੨੧ ॥ ਠਕੇ। ਠਕਥਾਜੀ। ਨਚੇ। ਤੰਤਾਜੀ। ਗਸੁੰਦਪਗੇ
 ॥ ਭਿਰੋ। ਸਜਗੇ ॥ ੨੨ ॥ ਗਜੈ। ਗੈਣਕੇਵੀ। ਮਤਅਸ
 ਭੇਵੀ। ਭਲੇ। ਬੁਤਨਗੀ। ਗਸੁੰਦਗਚੇ ॥ ੨੩ ॥ ਭਿਰੋ। ਬੇ
 ਰੁਣੀ। ਮਤਜੁਪਝੁਣੀ। ਛੰਡਗਛਗਣੀ। ਬਜੇ। ਬੈਰਥ
 ਕੇ ॥ ੨੪ ॥ ਗਜੰਗਤਥਯੋ। ਸੁਨਰਥਨਸਯੋ। ਥਰੇ
 ਆਪਸੰਧੀ। ਗਿਰੇ। ਅਧੰਧੀ ॥ ੨੫ ॥ ਗਜੰਥਜਜੁਣੀ ॥
 ਥਲੀ। ਬੀਰਉਗਣੀ। ਨਿਭੇ। ਸਸਤਥਯੋ। ਉਭੇ। ਜੀਤਚ
 ਯੋ ॥ ੨੬ ॥ ਗਜੇ। ਅਨਗਜੀ। ਨਚੇ। ਤੰਤਾਜੀ। ਠਕੇ। ਠ
 ਕਥਾਜੀ। ਛਿਰੇ। ਸੈਨਥਾਜੀ ॥ ੨੭ ॥ ਮਚੇ। ਮਰਮਤਾ। ਸੰ
 ਤੁਰਤਾ। ਗਜੰਗਤਸਜੇ। ਭਿਰੋ। ਸਭਜੇ ॥ ੨੮ ॥ ਛਮੀ
 ਤਜਤੇਗੀ। ਪਣਥਿੰਜਥਗੀ। ਬਰੇ। ਬੰਧਥੀ। ਜਲ

ਧੀਰਬਚਗੀ॥ ਕਤੁ ਖੱਗੇ ਖੱਲੀ॥ ਮੁਖੇ ਮਾਥੇ ਲੀ॥ ੧੯੮
 ॥ ਕਤੁ ਮੁੱਛਾ ਮੁੱਖੀ॥ ਕਤੁ ਸਮਤ ਸੁਖੀ॥ ਕਤੁ ਬੇਲ ਖੰਗੀ॥
 ਕਤੁ ਪਰਮ ਪੰਗੀ॥ ੧੯੯ ॥ ਗਹੇ ਮੁੱਛਾ ਬੰਕੀ॥ ਮੁਭੇ ਅਕ
 ਤਕੀ॥ ਛਕ ਛਕ ਛਕ ਲੀ॥ ਉਠੇ ਹਲ ਚਲੀ॥ ੨੦੦ ॥ ਮ
 ਹਖੇ ਤਖੇ ਤੀਨ ਚੇਈ॥ ਬੈਤ ਲਾਖੀ ਭੂਤ ਪ੍ਰੇਤੀ॥ ਬਜੇ
 ਡਕ ਡਕ ਉਠੇ ਨਾਰ ਸੰਖੀ॥ ਮੇਨੇ ਮੱਲ ਜੁਟੇ ਮਹਾਰਥ
 ਬੰਖੀ॥ ੨੦੧ ॥ ਜਿਨਿ ਸੁਗਨ ਸੰਗਾ ਮਸ ਬਲਾਸਾ
 ਮੁਹਿੰਦੁ ਅਮਰਿ ਭੋਯੋ॥ ਤਿਨ ਸੁਭਟਨ ਤੇ ਏਕ ਕਾ ਲੋਕੇ
 ਉਜੀਅਤ ਨ ਛਡਿ ਭੋਯੋ॥ ਸਬ ਖੜੀ ਖਗ ਖੰਡ ਖੇਤ ਭ
 ਰਮੰਡ ਪਿਆਰੁ ਟੋਸਾ॥ ਸਾਧਧਧ ਧੁੰਮ ਮੁਕਤਿ ਬੰਧਨ ਤੇ
 ਛੁਟਾ ਹੁਐ ਟੁਕ ਟੁਕ ਜੁਝੈ ਸਭੈ ਪਾਵਨ ਪਾਛੈ ਡਰਿ ਭੋਯੋ॥
 ॥ ਜੈਕਰ ਅਪਰ ਸੁਧਾ ਗੁਆ ਬਾਸ ਵੇਲੇ ਕਪਧਾਰਿ
 ਭੋਯੋ॥ ੨੦੨ ॥ ਇਹ ਬਿਧ ਮਚ ਘੋਸੰਗਾ ਮਾ॥
 ਸਿਧਏ ਸੁਗ ਸੁਰਿ ਸਕੇ ਪਾਮਾ॥ ਕਹ ਲਗੇ ਕਹ ਕੋ ਬੇਲਾ
 ਧੀ॥ ਅਧਨ ਪ੍ਰਭਾਨ ਬਰਨੀ ਜਾਈ॥ ੨੦੩ ॥
 ॥ ਲਵੀ ਸੁਬ ਜੀਤੇ ਕੁਸੀ ਸੁਬ ਹੋਗਾ॥ ਬਚੇ ਜੋ ਬਲੀ
 ਪ੍ਰਨ ਲੈ ਕੈ ਪਧੋਗਾ॥ ਚਤੁਰ ਬੇਰ ਪਠਿ ਭੰਕੀ ਭੋਕਾ ਸਿ
 ਬਾਸੀ॥ ਘਨ ਬਰਖ ਕੀ ਨੇਤ ਹੀ ਨਿਵਾਸੀ॥ ੨੦੪ ॥
 ॥ ੨੦੫ ॥ ਚਿਤੁ ਨ ਲਗਾਈ॥ ੨੦੬ ॥ ਚਿਤੁ ਨ ਲਗਾਈ॥
 ॥ ੨੦੭ ॥ ਚਿਤੁ ਨ ਲਗਾਈ॥ ੨੦੮ ॥ ਚਿਤੁ ਨ ਲਗਾਈ॥
 ॥ ੨੦੯ ॥ ਚਿਤੁ ਨ ਲਗਾਈ॥ ੨੧੦ ॥ ਚਿਤੁ ਨ ਲਗਾਈ॥
 ਜਿਨੇ ਬੇਰ ਪ

ਠਿਯੋਸੁਬੇਰੀਕਯੋਏ॥ ਤਿਨੇਧਰਮਕੇਕਰਮਨੀਕੇਚ
 ਲਾਏ॥ ਪਠੇਕਗਦੰਮੁੜ੍ਹਾਜੰਸੁਧਗੀ॥ ਅਧੇਆਪ
 ਸੋਬੈਰਭਾਵੰਬਿਸਗੀ॥ ੧੮੬॥ ਨਿਪੰਮੁਕਲਿਯੰ॥ ਦੁ
 ਤੇਸੇਕੀਸਅਯੀ॥ ਸਬੈਬੇਰਿਅਭੇਰਭਖੇਸੁਨ
 ਯੀ॥ ਸਬੈਬੇਰਪਾਠੀਚਲੇਮੜ੍ਹੇਸੀ॥ ਪ੍ਰਣਮ
 ਕੀਯੋਅਨਕੈਕੈਨੇਸੰ॥ ੧੮੭॥ ਧੁਨੰਬੇਰਕੀਭੁਪ
 ਤਤੇਕਰੀ॥ ਸਬੈਪਾਸਬੈਠੇਸਭਾਬੀਚੰਭਾਧੀ॥ ਪ
 ਠੇਸਾਮਬੇਰੰਜੁਜਗਬੇਰਕਥਿਯੀ॥ ਗਿਗੰਬੇਪ੍ਰਠਿਯੀ
 ਕੇਭਾਵੰਬਿਯੀ॥ ੧੮੮॥ ਅਥਰਬੇਰਪਠਿਯੀਸੁ
 ਠੰਪਾਪਨਠਿਯੀ॥ ਗਤਗੀਝਰਜਾ॥ ਰੀਆਸਰਬ
 ਸਾਜਾ॥ ੧੮੯॥ ਲਯੋਬਨੰਬਾਸੀ॥ ਮਤਪਾਪਨ
 ਸੀ॥ ਗਿਥੰਭੇਸਕੀਯੀ॥ ਤਿਸੈਰਜਰੀਯੀ॥ ੧੯੦॥
 ਗੋਤੰਗੋਲੇਕੀ॥ ਤਜੇਸਰਬਸੇਰੀ॥ ਪਨਅਉਧਮ
 ਤਿਅਗੋ॥ ਪ੍ਰਭੰਪ੍ਰਮਪਗੋ॥ ੧੯੧॥ ਅਜਰਾ॥ ਬੇ
 ਰੀਭਯੋਪ੍ਰਸੰਨਗਜਕਯਪਾਇਕੋ॥ ਰੇਤਭਯੋਬ
 ਰਨਹੀਅਹੁਲਸਾਇਕੋ॥ ਜਬਨਨਕਕਲ
 ਮੈਠਮਅਨਕਯਇਕੋ॥ ਜਗਤਪੁਜਕਰਿਤਯ
 ਰਮਪਰਯਾਇਕੋ॥ ੧੯੨॥ ਰਤਰਤ॥ ਲਵੀਰਜਰੈ
 ਬਨਗਏਬੇਰਨਕੀਨੇਗਜਾ॥ ਭਾਂਤਭਾਂਤਨੇਭੇਗੀਅ
 ਭੁਅਕਸਕਲਸਮਾਜਾ॥ ੧੯੩॥ ਰੇਪਈ॥ ਤੀਤੀ
 ਅਬੇਰਸੁਨਬੇਤੁਮਕੀਆ॥ ਚਤਰਬੇਰਸੁਨਭੁ

ਅਕਉਰੀਆ ਤੀਜਨਮਹਮੁੰਜਬਧਿਹੈ ਚਵ
ਬੇਜਨਮਗੁਰੁਤਹਿਕਹਿਐ ॥੧੬॥ ਰੁਪਏ ॥ ਉਤਰਾਜਾ
ਕਰਬਨਹਿਸਿਧਯੋ ॥ ਇਤਇਨਰਜਕਰਤਸੁਖਪਯੋ
॥ ਕਰਲਗੈਕਰਿਕਥਾਸੁਨਓ ॥ ਗਿਥਬਢਨਤੇਅਤਿ
ਢਗਪਉ ॥੧੭॥ ਇਤਮੁ ॥ ਚੰਡਨਦਰਸਿਧਰ
ਪਧਰਦਾਨਚੰਡਨਵਧਿਅ ॥੧੮॥ ਰੁਪਏ ॥ ਮੁੰ
ਮ ॥੧੯॥ ਨਰਾਜਕ ॥੨੦॥ ਬਹੁਗਥਿ
ਖਧਥਾਧਿਯੋ ॥ ਕਿਨੀਨਤਹਿਸਾਧਿਯੋਕਯਮਕਲ
ਯੋਭਈ ॥ ਸੁਬੁਮਬੀਸਤੇਗਈ ॥੨੧॥ ਰੁਪਏ ॥ ਬਿ
ਪਕਰਤਸੁਰਬ੍ਰਤਛਤੀਬੈਸਨਕੁਮਾ ॥ ਬੈਸਕਰਤ
ਭੋਛਤਿਬ੍ਰਤਸੁਰਸੁਰਿਜਕੇਧਰਮ ॥੨੨॥ ਰੁਪਏ ॥
ਬੀਸਗਵਤਿਨਕੇਹਿਗਈ ॥ ਜਿਨਮੋਕਰਤਕ੍ਰਿਸਾਨੀ
ਭਈ ॥ ਬਹੁਤਕਲਇਹਭੰਤਬਿਤਯੋ ॥ ਨਨਕਸਮੈ
ਜਨਮਕੇਅਯੋ ॥੨੩॥ ਰੁਪਏ ॥ ਤਿਨਬੇਰਿਨਕੇਕੁ
ਲਬਿਖੈਪ੍ਰਗਟਨਨਕਗਈ ॥ ਸਭਸਿਖਨਕਉਸੁ
ਖੁਦੇਜਹਤਭੰਏਸਾਇ ॥੨੪॥ ਤਿਨਇਹਕਲ
ਮੈਧਰਮਚਲਯੋ ॥ ਸਬਸਾਧਨਕਹਰੁਬਤਯੋ ॥
ਜੇਤਕੇਮਗੀਮਹਿਅਈ ॥ ਤਿਕਬਹੁਨਹਿਪਾਪਸ
ਤਈ ॥੨੫॥ ਰੁਪਏ ॥ ਜੇਜੇਪੰਥਤਵਨਕੇਪਗਾਧ
ਪਤਪਤਿਨਕੇਪ੍ਰਤਹੇ ॥ ਰੁਖਬੁਖਕਬਹੁਨਸਤਈ
॥ ਜਾਣਕਾਲਕੇਬੀਚਨਅਈ ॥੨੬॥ ਰੁਪਏ ॥

ਨਨਕ ਅੰਗਰ ਕੋ ਬਪ ਪਗਾ ॥ ਧ੍ਰਮ ਪ੍ਰਚਾਰਿ ਜਗ ਸੇ
 ਕਗਾ ॥ ਅਮਰਾ ਸਪੁਨਿ ਨਾਮ ਕਹੈ ॥ ਜਿ ਮਰੀ ਪਕੇ
 ਰੀ ਪਜਗੇ ॥ ੨੦੫ ॥ ਜਬ ਬਰਨਾ ਸਮੈ ਵਤਾ
 ਵਾ ॥ ਅਮਰਾ ਸਤ ਬਗੁ ਕਹੈ ॥ ਤਿਹ ਬਰਨਾ ਪੁਰ
 ਤਨ ਰੀਆ ॥ ਅਮਰਾ ਸਸੁਰ ਪੁਰ ਮਗਲੀਆ ॥ ੨੦੬
 ॥ ੨੦੭ ॥ ਸ੍ਰੀ ਨਨਕ ਅੰਗਰ ਕਹਿ ਮਨਾ ॥ ਅਮਰ
 ਰਾ ਸ ਅੰਗਰ ਪਹਿਚਨਾ ॥ ਅਮਰਾ ਸਮਾ ਮਰਾ ਸਕ
 ਹੋ ॥ ਸਾਧਨ ਲਖ ਮੁੜਨ ਪਯੋ ॥ ੨੦੮ ॥ ੨੦੯ ॥
 ਭਿਨ ਭਿਨ ਸਬ ਧੁਕ ਮਿਜਾਨਾ ॥ ਏਕੁ ਪਕਿਨ ਧੁ
 ਹਿਚਨਾ ॥ ਜਿਨਿ ਜਨਾ ਤਿਨ ਹਸਿ ਪਧਈ ॥ ਬਿਨੁ
 ਸਮਝੈ ਸਿਧਾ ਬਨਾਈ ॥ ੨੧੦ ॥ ੨੧੧ ॥ ਰ
 ਮਰਾ ਸਹਿ ਸੋ ਮਿਲਿ ਗਏ ॥ ਗੁਰ ਤਕੋ ਤੇ ਅਜਨ
 ਭਏ ॥ ਜਬ ਅਜਨ ਪ੍ਰਭੋ ਲੇਗ ਸਿਧਾਏ ॥ ਹਰਿ ਮੋ
 ਬਿਰਤਿ ਠਹਿਠਾਏ ॥ ੨੧੨ ॥ ੨੧੩ ॥ ਹਰਿ
 ਗੋਬਿੰਦ ਹਰਿ ਲੇਗ ਸਿਧਾਏ ॥ ਹਰਿ ਗਇਤਿ ਠਹਿਠਾਏ
 ਠਏ ॥ ਹਰਿ ਕਿਸਨ ਤਿਨ ਕੇ ਸੁਤ ਭਏ ॥ ਤਿਨ ਤੇ ਤੇਗ
 ਬਹੁ ਰੁਭਏ ॥ ੨੧੪ ॥ ੨੧੫ ॥ ਤਿਲ ਕਜੀ ਦੁਰ
 ਖ ਪ੍ਰਭ ਜਾਂਕਾ ॥ ਕੀਨੈ ਬੋਡੇ ਕਲੁ ਮੈ ਸਕਾ ॥ ਸਾਧਨ
 ਤਇਤੀ ਜਿਨਿ ਕਹੀ ॥ ਸੀਸ ਰੀਆ ਪਹੁ ਸੀਨ ਉਚਰੀ
 ॥ ੨੧੬ ॥ ਪ੍ਰੇਮ ਹੋਤ ਸਕਾ ਜਿਨਿ ਕਹੀਆ ॥ ਸੀਸ ਰੀਆ
 ਪਹੁ ਸਿਰੁ ਨਰੀਆ ॥ ਨਦ ਕਚੇਟ ਕਕੀਨੈ ਕੁਕਾ ਜਾਪੁ

ਭਲੇਗਨਕੀਆਵਤਲਾਜਾ॥੨੧੨॥ਦੋਹਰਾ॥ਭੀਕ
 ਹੋਠਗਦਿਲੀਸਮਿਸ੍ਰਪ੍ਰਭਪੁਰਕੀਯਾਪਖਾਨਾਤੇਗ
 ਬਹੁਰੁਗਸੀਕੀਅਕਗੀਨਕਿਨਤੁਅਨ॥੨੧੩॥੨੨
 ਹਰਾਤੇਗਬਹੁਰੁਗੇਚਲਤਭਯੋਜਗਤਕੋਸੋਗਾ॥
 ਤੈਤੈਸਭਭੁਅਭਯੋਜੈਜੈਸੋਗੇਲਗਾ॥੨੧੪॥੨੩
 ਤਿਸ੍ਰੀਖਾਨੁਤਨਵਕਗੁਬਪਤਿਸ੍ਰੀਬਰਨਨੰਨਾ
 ਮਪੰਚਮੰਦਿਅਏਸਮਾਪਤੰਸੁਭੰਮਸਤਾ॥੨੧੫॥
 ਦਥਪਯੋ॥ ਅਬਮੈਅਪਨੀਕਥ
 ਬਖੋਨਾ॥ਤਪਸਾਧਤਮੁਹਿਜਿਹਬਿਧਅੰਨੋਹਿਮ
 ਕੁੰਟਪਰਬਤਹੋਜਹਾਂ॥ਸਪਤਸਿੰਗੋਸੇਭਤੇਤਹਾਂ॥੨੧੬॥੨੪
 ਸਪਤਸਿੰਘਤਿਹਨਮਕਰਵਾਪੰਡਗਜਤਯੋਗ
 ਕਮਾਵਾ॥ਤਹੰਹਮਅਧਕਤਪਸਿਯਾਸਾਧੀ॥ਮਹ
 ਕਾਲਕਾਲਕਅਰਾਧੀ॥੨੧੭॥੨੫੬॥ਇਹਬਿਧਕ
 ਸਤਪਸਿਯਾਭਯੋ॥ਦੁਐਤੇਏਕੁਪੁਇਗਯੋ॥
 ਤਤਮਤਮੁਗਮਲਖਅਰਾਧਾ॥ਬਹੁਬਿਧਿਜੋਗਸਾ
 ਧਨਹਸਾਧਾ॥੨੧੮॥੨੫੭॥ਤਿਨੋਜੋਕਗੀਅਲਖਕੀਸੇ
 ਵਾ॥ਤਤੇਭਏਪ੍ਰਸੰਨਗੁਰੇਵਾ॥ਤਿਨਪ੍ਰਭਜਬਆ
 ਇਸਮੁਹਿਰੀਆ॥ਤਬਹਮਜਨਮੁਕਲੁਮਹਿਲੀ
 ਆ॥੨੧੯॥੨੫੮॥ਚਿੰਤਨਭਯੋਹਮੋਆਵਨਕਹਾਂ॥ਹੁ
 ਭੀਗਹੀਸ੍ਰਤਪ੍ਰਭਗਣਨਮਹਾਂ॥ਜਿਉਤਿਉਪ੍ਰਭਹ
 ਮਕੋਸਮਣਯੋ॥ਇਮਕਹਿਕੋਇਹਲੇਕਪਠਯੋ॥੨੨੦॥

Digitized by eGangotri Digital Library | www.egangotri.org

ਹਰਨਾ ਤੇ ਭੀ ਬਸਿ ਮਮਤਾ ਤੁਐ ਗੋਸ਼ਾ ਪਰ ਮੋਸਰਾ
 ਹਨ ਨਹਾਏ ॥੩॥੨੨੭॥ ਤਬ ਹਰਿ ਸਿਧ ਸਧਕੰ
 ਹਰੇਸ਼ਾ ਤਿਨ ਭੀ ਪਰ ਮਧੁਰ ਬਨੀ ਪਏ ਜੇ ਕੋਈ ਤੋਤ
 ਤੇ ਜੇ ਗੀ ਸਿਅਨਾ ਤਿਨ ਤਿਨ ਅਪਨੇ ਪ੍ਰਬਲ
 ਨਾ ॥੪॥੨੨੮॥ ਪਰ ਮਧੁਰ ਬਨਿ ਨਹੀ ਪਏ ਆਏ
 ਰਬ ਰਾਏ ਕਰ ਬਏ ਆਪੇਤ ਪਤ ਅਪਨੇ ਜਾਏ
 ਪ੍ਰਭ ਕੇ ਪਥ ਨੇ ਉਚ ਏ ॥੫॥੨੨੯॥ ਜਿਨ ਜਿਨ ਤ
 ਨਕ ਸਿਧੇ ਕੇ ਪਏ ਆਤਿਨ ਤੇਨ ਅਪਨਾ ਹੁਰ ਲਾਏ
 ਪਰ ਮੋਸਰ ਨਹੀ ਤਿਨ ਪਛਨਾ ਮਮਤਾ ਬਿਗਨ ਭਯੋ
 ਜਿਵਨ ॥੬॥੨੩੦॥ ਪਰ ਮਤ ਤਕਿਨ ਨਹੀ ਪਛਨਾ
 ਆਪ ਅਪਭੀ ਰਹਿ ਉਗਣਾ ਤਬ ਜੇ ਜੇ ਸਿਧ ਜਬ
 ਨਏ ॥ ਤਿਨ ਤਿਨ ਅਪਨੇ ਸਿਮ੍ਰਤ ਚਲਾਏ ॥੭॥੨੩੧॥
 ਜੇ ਸਿਮ੍ਰਤ ਕੇ ਭਏ ਅਨਗੀ ॥ ਤਿਨ ਤਿਨ ਕਰਮ
 ਬ੍ਰਹਮ ਕੀਤਿ ਅਗੀ ॥ ਜਿਨ ਮਨ ਹਰਿ ਰਹਨ ਨਹੀ ਭਯੋ
 ਸੇ ਸਿਮ੍ਰਤ ਕੇ ਹਨ ਅਧੋ ॥੮॥੨੩੨॥ ਬ੍ਰਹਮ ਰ
 ਹੀ ਬੇਰ ਬਨਾ ਸਾਬਕੇ ਹਰਿ ਤੇ ਕਰਮ ਚਲਾਏ ॥
 ਜਿਨ ਕੀ ਏਵ ਨਹੀ ਹਰਿ ਲਾਗੀ ਤਿਥੇ ਹਰਿ ਤੇ ਭਯੋ
 ਤਿਅਗੀ ॥੯॥੨੩੩॥ ਜਿਨ ਮਤਿ ਬੇਕੰਤ ਬਨ ਤਿ
 ਅਗੀ ॥ ਪਰ ਬ੍ਰਹਮ ਕੇ ਭਏ ਅਨਗੀ ॥ ਤਿਨ ਕੇ ਮੁਕੁ
 ਮਤਿ ਜੇ ਚਲੀ ॥ ਤਤ ਮਨੇ ਕਰਨ ਸੇਰ ਲਾਏ ॥੧੦॥
 ੨੩੪॥ ਜੇ ਜੇ ਮਹਤ ਜਾਨ ਮਰੇ ਹੋ ਪ੍ਰਭ ਕੇ ਸੰਗੁ ਨ ਛੋ

ਤਤਿਨੋ ਤੇਤੋ ਪਰਮਪੁਰਖ ਜਾਤੀ ॥ ਤਿਨ ਕੋ ਮਿ
 ਸੈ ਅਤੁਨ ਹੀ ॥ ੨੫ ॥ ਜੇ ਜੇ ਜੀ ਅਜ ਤਨ
 ਤੇ ਰੋਗ ਪਰਮਪੁਰਖ ਤਤਿਨ ਮਗ ਪੈਗੇ ॥ ਤੇਤੋ ਨ ਕਰੁ
 ਏਸੇ ਪਰੀ ॥ ਬਾਰ ਬਾਰ ਜਗੇ ਮੈ ਖਪ ਪਰੀ ॥ ੨੬ ॥ ੨੬
 ॥ ਤਬ ਹਰਿ ਬਹੁ ਰੰਤ ਉਪਸ਼ਯੋ ॥ ਤਿਨ ਭੀ ਅਪ
 ਨ ਪੰਥ ਚਲ ਯੋ ॥ ਕਰਮੇ ਨ ਖੀਸ ਗਜਟਾ ਸਵ ਗੀ ॥
 ਭਕੀ ਕ੍ਰਿਅਨ ਕਛੁ ਬਿਚਰੀ ॥ ੨੭ ॥ ੨੭ ॥ ਪੁਨਹ
 ਰਿ ॥ ਗੋਰਖ ਕੋ ਉਪਰ ਜਾ ॥ ਸਿਖ ਕੋ ਰਿਨੋ ਬਡ ਰ
 ਜਾ ॥ ਸੁਦਨ ਠਗੁ ਮੁੜ ॥ ਤੁਇ ਡਗੀ ॥ ਹਰਿ ਕੀ ਪ੍ਰੀਤਿ ਮੀਤਿ
 ਨ ਬਿਚਰੀ ॥ ੨੮ ॥ ੨੮ ॥ ਪੁਨਹ ਰਿ ॥ ਮਨੈ ਰੰਕ ਕਰ
 ॥ ਭੇਖ ਚੋਗੀ ॥ ਜਿਨ ਪਗਾ ॥ ਕੰਠੀ ਕੰਠ ਕਛ ਕੀ ਡਗੀ ॥
 ਪ੍ਰਭ ਕੀ ਕ੍ਰਿਅਨ ਕਛੁ ਬਿਚਰੀ ॥ ੨੯ ॥ ੨੯ ॥ ਜੇ ਪ੍ਰਭ
 ਪਰਮਪੁਰਖ ਉਪਜਾਇ ॥ ਤੇਇਹ ਅਇ ਪ੍ਰਭੁ ਕਰਵ
 ਏ ॥ ਮਠੰਦੰ ਨਤ ਬਪ੍ਰਭ ਉਪਰ ਜਾ ॥ ਅਰਬੰਦ ਸੋ ਕੇ
 ਕੀਨੋ ਰਜਾ ॥ ੩੦ ॥ ੩੦ ॥ ਤਿਨ ਭੀ ਇਕ ਪੰਥ ਉਪਰ
 ਜਾ ॥ ਇਛਿਨ ਕੀਨੋ ਸਭ ਰਜਾ ॥ ਸਭ ਤੇ ਅਪਨਾ
 ਨ ਮਜ ਪਯੋ ॥ ਸਤਿਨ ਮੁਕਿਨ ਤੁੰ ਨ ਵਿਰਯੋ ॥ ੩੧ ॥
 ੩੧ ॥ ਸਭ ਅਪਨੀ ਅਪਨੀ ਉਰਝਾਨਾ ॥ ਪਰਬ੍ਰਹਮ
 ਕਾਤੁ ਨ ਪਛਾਨਾ ॥ ਤਪਸ ਧਤ ਹਰਿ ਮੇਰੇ ਲਯੋ ॥ ਇ
 ਮ ਕਹਿ ਕੇਇਹ ਲੋਕ ਪਠਯੋ ॥ ੩੨ ॥ ੩੨ ॥ ਮੈ ਅਪ
 ਨ ਸੁਤੋ ਤਹਿ ਨਿਵ ਜਾ ॥ ਪੰਥ ਪ੍ਰਭੁ ਚਰਕ ਗਥੇ ਕਹਿ ਸਾ

ਜਾਜਤੰਤਤੰਤੈਧਮਚਲਾਇ। ਕਥਪਕਰਨਤੋਲੇ
 ਗਤਾਇ॥ ੨੪॥ ੨੪੩॥ ੨੪੪॥ ਕਬਬਦਾਠਭੁਭ
 ਯੋਮੈਜੋਗਥਚਨਕਤਸਗਨਿਆਇ। ਪਥਚਲੈਤ
 ਬਜਗਤਿਮੋਜਉਤਮਕਰੁਸਤਾਇ॥ ੨੪॥ ੨੪੪॥ ੨੪
 ਰੁਪਏ॥ ਇਹਕਰਨਪ੍ਰਭਮੋਹਿਪਠਯੋ। ਤਬਮੈਜਗਤ
 ਜਨਮਪਰਿਅਯੋ। ਜਿਉਤਿਨਕਹੀਇਨੈਤਿਮਕਹਿੰਯੋ॥
 ਅਉਗਕਿਸੈਤਨਿਬੈਗਨਗਹਿੰਯੋ॥ ੨੪॥ ੨੪੪॥ ਜੋਹਮਕ
 ਉਪਮੇਸਰਕਹੈ। ਤੇਸਭਨਰਕਕੁੰਟਮਹਿਪਧੈਯੋ। ਮੋਕ
 ਦਾਸਤਵਨਕਜਨੈ। ਯਾਮੈਭੇਰਨਰਚਪਛੈਨੈ॥ ੨੪॥ ੨੪
 ੪੬॥ ਮੈਤੋਪਮਪੁਰਖਕੇਰਸਾ। ਰੇਖਨਮਯੋਜਗਤ
 ਤਮਸਾਜੋਪ੍ਰਭਜਗਤਿਕਹੈ। ਸੋਕਹਿੰਯੋ। ਮਤਲੋਕ
 ਤੋਮਨਨਗਹਿੰਯੋ॥ ੨੪॥ ੨੪੪॥ ਨਰਜਛੰਦਾਕਹਿੰਯੋਪ੍ਰਭੁ
 ਸੋਕਾਖਿੰਯੋ। ਕਿਸੁਨਕਾਨਗਾਖਿੰਯੋ। ਕਿਸੁਨਭੇਖਭੀਜੋਯੋ॥
 ਅਲੇਖਬੀਜਬੀਜੋਯੋ॥ ੨੪॥ ੨੪੪॥ ਪਥਾਨਪੁਜਿੰਯੋ
 ਯੋ। ਨਭੇਖਭੀਜੋਯੋਕਹੀ॥ ਅਨੰਤਨਾਮਗਾਇੰਯੋ। ਪਰਮਪੁ
 ਰਖਪਾਇੰਯੋ॥ ੨੪॥ ੨੪੪॥ ਜਦਨਸੀਸਧਾਹਿੰਯੋ। ਨਮੁੰਦ
 ਕਾਸੁਧਾਹਿੰਯੋ। ਨਕਨਕਹੁਕੀਧੈਯੋ। ਕਹਿੰਯੋਪ੍ਰਭੁਸੁਮੈਕੋ॥
 ੨੪॥ ੨੪੪॥ ਬਿਅੰਤਨਾਮੁਪਿਆਇੰਯੋ। ਪਰਮੋਜਤਪਾਇ
 ਯੋ। ਨਾਧਿਆਨਅਨਕੇਧੈਯੋ। ਨਨਾਮਅਨਉਚੈਯੋ॥ ੨੪॥
 ੨੪੪॥ ਭੋਜੋਸੁਏਕਨਾਮਯੋ। ਜੋਕਾਮਸਰਬਠਾਮਯੋ। ਨ
 ਜਾਪੁਅਨਕੇਧੈਯੋ। ਨਅਉਗਥਪਕੇਥੈਯੋ॥ ੨੪॥ ੨੪੪॥

ਵ੍ਹਇਕਨਾਮਸਤਯੀ॥ਨਾਨਾਮਾਨਮੰਤਯੀ॥ਪਰਮਿ
 ਅਨਧਰੀਯੀ॥ਅਨੰਤਪਾਪਟਰੀਯੀ॥੩੮॥੨੫੩॥
 ਤ੍ਰੇਵਗੁਪਾਦੀਯੀ॥ਨਾਨਾਨਾਮਾਚਿੰਯੀ॥ਤ੍ਰੇਵ
 ਨਾਮਉਚਰੀਯੀ॥ਅਨੰਤਦੁਖਤਰੀਯੀ॥੩੯॥੨੫੪॥
 ਚੰਦ੍ਰਪ੍ਰਭ॥ਜਿਨਜਿਨਨਾਮਤੁਮਹੋਧਿਅਯੋ॥ਦੁਖਪ
 ਪਤਿਹਨਿਕਟਿਨਾਯੋ॥ਜੇਜੇਅਭਿਗਧਿਅਨੇਕਧ
 ਰੀ॥ਬਹੁਸਿਬਹੁਸਿਬਾਰਨੇਤਮਰੀ॥੪੦॥੨੫੫॥
 ਤਮਾਇੰਕਜਜਗਤਮੇਅਏ॥ਪਰਮੇਤ੍ਰਗੁਰੇਵਪ
 ਰੇ॥ਜਹੰਤਹੰਤੇਧਰਮਾਥਿਥੋਗੇ॥ਦੁਸਟਦੇਖੀਅਨ
 ਪਕਰਪਛੋਗੇ॥੪੧॥੨੫੬॥ਇਹਕਾਜੇਧਰਮਜਨ
 ਮਾ॥ਸਮਝਲੇਹੁਸਪੁਕਾਮਨਮਾ॥ਧਰਮਚਲਾਵ
 ਨਸੰਤਉਬਰਨਾ॥ਦੁਸਟਸਬਨਕੇਮੁਲਉਪਰਨਾ॥
 ੨੫੭॥ਜੇਜੇਭਏਪਹਿਲਾਅਵਤਾਰਾ॥ਆਪਆਪਾਤੇ
 ਨਜਾਪਉਚਾਗਾ॥ਪ੍ਰਭਦੇਖੀਕੋਉਨਾਬਿਰਗਾ॥ਧਰਮਕ
 ਕੇਹਾਨਤਰਾ॥੪੩॥੨੫੮॥ਜੇਜੇਗਉਸਅੰਬੀਆ
 ਭੇ॥ਮੈਮੈਕਤਜਗਤਤੇਗੇ॥ਮਹਾਪੁਰਖਕਹੁਨ
 ਪਛਾਨਾ॥ਕਰਮਧਰਮਕੋਕਛੁਨਜਾਨਾ॥੪੪॥੨੫੯॥
 ਅਵਗਨਦੀਆਸਾਕਛੁਨੀ॥ਏਕੈਆਸਾਧੁਮਨ
 ਮਾਨੀ॥ਅਨਾਸਉਪਜਤਕਿਛੁਨੀ॥ਵਕੀਆ
 ਸਧੋਰਮਨਮਾਨੀ॥੪੫॥੨੬੦॥੨੬੦॥ਕੋਈਪੜਤਰੁ
 ਰਨੇਕੋਈਪੜਤਪੁਰਨਾ॥ਕਾਲਨਸਕਤਬਚਾਇਤੇ

Digitized by Panjab Digital Library | www.panjabdigilib.org

ਮੁਗਿਤਪੁਰਬਕੀਅਸਪਯਾਨਾਭੰਤਭੰਤਕੇਤੀ
 ਰਬਅਨਾਜਖਹੀਜਾਤਤੁਏਨੀਭੇਸ਼ਾਪੁਨਰਨ
 ਦਿਨਕਰਤਥਿਤਏ ਤਹੀਪ੍ਰਕਾਸਹਮਰਾ
 ਕੁਭੀਪਟਨਸਹਥਿਥੈਭਵਲੇਯਮਰੇਸਹਮ
 ਕੀਲੈਅਏਭੰਤਭੰਤਿਰਾਇਨਰੁਲਏ ਕੀ
 ਨੀਅਨਿਕਭੰਤਤਿਨਰਛਾਦੀਨੀਭੰਤਿਭੰਤਿਕੀਸਿੰ
 ਛਾਜਬਹਮਧਮਕਰਮਮੇਅਏਰੇਵਲੇਕਤਬ
 ਪਿਤਾਸਿਧਏ

ਰਾਜਸਾਜਹਮਧਰਜਬਅਯੋਜਾਥਾਸਕ
 ਤਤਬਧਮਚਲਾਏਭੰਤਭੰਤਕੇਲੇਸਿਕਰਾ
 ਮੇਰੇਭੰਤਭੰਤਭੰਤਭੰਤ ਰੇਸਚਲਾਮਤੇਪੁਨਭ
 ਈਸਹਪਵਟਕੀਸੁਧਿਲਈਕਾਏਭੰਤਿਤਦ
 ਕੇਤਮਾਸਾਅਨਿਕਭੰਤਿਕੇਕਰਤਥਿਲਾਸਾ
 ਤਹੰਕੀਸਿਧਸਭੈਚੁਨਮੇਰੇਭੰਤਭੰਤਭੰਤਭੰਤ
 ਰੇਗਾਫਤੇਸਹਕੇਪਾਤਥਰਜਾਏਹਧਰਮਸੇਥਿ
 ਕਜਾ ਤਹੰਸਹਸੀਸਹਸੰਗਮਕੇਧੈ

ਪੰਚੋਬੀਰਬੀਕੇਪ੍ਰੀਤਪਾਵਰੇਪੈ॥ ਹਰਿਓਜੀਤਯੰਮਲ
 ਗਾਜੀਗੁਲਾਬੀ॥ ਗਣਦੇਖੀਐਗਗੁਪੰਸਤਬੀ
 ਹਰਿਓਮਾਹੁਚੰਦਨਗੰਗਾਮੀ॥ ਜਿਨੈਕੀਤੀਅੰਜੀਤੀ
 ਅੰਛਉਜਤਾਮੀ॥ ਕੁਪੇਲਾਲਚੰਦਕੀਏਲਾਲੁਪ
 ॥ ਜਿਨੈਗਯਾਗਰਬਸਿਧਅਨੁਪੰ ਕੋਪਿਐਮਹਾ
 ਕਾਹੁਗੁਪਧੇਗਾ॥ ਜਿਨੈਖਾਨਖਵੀਨਅੰਖੇਤਮੋਗਾਕੀਪ
 ਯੋਦੇਵਤੇਸੰਦਯਾਮਾਜੁਪੀ॥ ਕੀਯੋਵੈਣਕੀਜਿਉ
 ਮਾਜੁਪਸੁਪੰ॥ ਕਿਸਪਾਲੇਕੇਪੀਅੰਕੁਤਕੇਸੰਕ
 ਗੀ॥ ਹਰੀਖਾਨਹਾਤਕੇਸੀਸਝਗੀ॥ ਉਰੇਛਿਛਇ
 ਛੰਕਛੀਮਿਜੋਜੇਗਾ॥ ਮਨੇਮਥਨਮਟਕੀਕਾਨਛੰ
 ਤਤੰਨਚੰਦਕੀਯੋਕੋਪਭਗੀ॥ ਲਗਾਈਬਰਛੀਕ੍ਰਿ
 ਪਣੰਸੰਭਗੀ॥ ਤੁਟੀਤੇਗਤੀਕੀਜਮਰਝੀ॥ ਹਰੀ
 ਰਖਯੰਲਾਜਬੀਸੰਸਨੰਦੰ॥ ਤਤੰਮਤਲੇਅੰਕੋ
 ਪਾਲੰਕੁਪੀ॥ ਕਕਿਯੋਛੋਭਛੰਤੀਕੋਰੁਪਸੁਪੀ॥ ਸ
 ਤੰਦੇਵਅਪੰਮਾਖੀਰਬਣੀ॥ ਕਰੇਖਾਨਬਾਨੀਨਖ
 ਲੀਪਲਾਣੰ॥ ਹਠਯੋਸਤਬੀਚੰਦਖੇਤਖਤੀਅ
 ਣੀ॥ ਹੇਖਾਨਖੁਨੀਖੁਰਸਨਤਾਨੀ॥ ਤਤੰਬੀਰਬੀਕੇਤ
 ਲੀਭਤਮੋਗਾਬਚੇਪ੍ਰਨਲੈਕੋਸਿਧਾਨੀਸਦੇ
 ਤਤੰਸਤਸੰਗਮਕੀਨੇਅਖੋਗਾਧਨੇਖੇਤਮੋਖਾਨਖੁ
 ਨੀਲਤਮੋਗਾਨਿਪੰਗੋਪਲਾਯੰਖੇਖੇਤਮੋਜੋਮਿਸ਼ੀਏ
 ਤਮਧੀਮਨੇਸਿਧਗਜੇ॥ ਤਤੰਦੇਕਬੀਰਹਰੀਚੰਦ

ਕੋਪੈ॥ ਭਲੀਭਤਸੰਖੇਤਸੰਪੰਓਂਪੈ॥ ਓਂਕ੍ਰਪਕੈਤੀ॥
ਤੀਖੇਪ੍ਰਤੋਗਾ ਲਗੇਜਉਨਕੇਤਾਤਿਪਰੇਪੈਧੇ

ਹਰੀਚੰਦਕੁੰਧੀ॥ ਹਨੇਸੁਗੁੰਧੀ॥ ਭਲੇਬਨ
ਬਠੋ॥ ਬਠੇਸੈਨਗਠੇ॥ ਗਸੰਕੁੰਧੀ॥ ਮਹਾਂਲੋਹ
ਮਛੋ॥ ਹਨੇਸਸਤ੍ਰਧੀ॥ ਲਿਟੇਕੁਪਭੀ॥ ਤਖੈਜੀ
ਤਮੇਲੀ॥ ਹਰੀਚੰਦਕੁੰਧੀ॥ ਹਿੰਦੈਅੰਚਿਮੇ॥ ਸੁਖੇਤਉ
ਤਉ॥ ਲਗੇਬੀਰਬਨੀ॥ ਹਿੰਦੈਜਮਨੀ॥ ਸਮੁੰ

ਬਜ੍ਠੇ॥ ਸਮੰਗੀਸਿਧੇ॥ ਖੁਲੇਬਨਖੁ
ਨੀਖੁ॥ ਸਨਖਗੀ॥ ਪਸਿਸਤ੍ਰਧੀ॥ ਓਂਕ੍ਰਪਕੈਤੀ॥ ਲਾਅੰਗੀ॥
ਭਈਤੀ॥ ਤੀਰਕਮਨੰਕਕੋ॥ ਗਿਰਬਜਤਜੀਲਗੇ
ਧੀਗਧੇ॥ ਬਜੀਭੰਗੁੰਕਧੁੰਕੇਨਗੇ॥ ਹੁੰਓ
ਹੰਤੇਈਰਬੀਕੇ॥ ਬਕਗੇ॥ ਕੋਬਾਤੁਅਘਤਸਸਤ੍ਰਧੁ
ਹਗੀ॥ ਤਕੀਤਕਨੀਚਵਤੀਚੀਤਕਾਰੀ॥ ਕ

ਹੰਲਗੇ॥ ਬਰਨਨਕੇ॥ ਮਚੇ॥ ਜੋਧਅਧਗਾਜੇ॥ ਲੁਣੇ॥
ਏਸਬੈਭਜੇ॥ ਸੁਗੁੰਧੀ॥ ਭਜਿਓਸਤ੍ਰਧੀ॥

ਹਕਤਜੀਤ੍ਰਿਧੀ॥ ਚਲਿਓਬੀਰੀ॥ ਤੀਰਿਧੀ॥
ਚਲਾਧੀ॥ ਜਸੇਤੰਦਵਲੀ॥ ਮਧੁੰਕਰਸੁਸਤ੍ਰਧੀ॥ ਭਜੇਸ
ਗਲੈਕੈ॥ ਸੁਸਤ੍ਰਧੀ॥ ਸਿਧੀ॥ ਚਕਿਤੰਦੈਧੀ॥ ਚੰਦਰ
ਜੀਚੰਦੇਲੀ॥ ਹਰੀਚੰਦੰਗੇ॥ ਹਥਸੇਲੀ॥ ਕਹਿਓਸੁ
ਸਿਧਮੰਮਹੰਦੇ॥ ਸੁਗੁੰਧੀ॥ ਗਿਰਿਓਫੁਕਫੁਕੁੰਧੀ॥ ਸੇ
ਸੁਗੁੰਧੀ॥ ਤਾਂਖਨੈਜਾਬਤੰਅਨਿਕੈਕੈ॥

ਤੇ ਸਾਹਸਗੁਮਰੇ ਸਸਤ ਲੈ ਕੈ ਕਿਤੇ ਖਾਨਬਾਨੀ ਨਹੀਂ
 ਅਸਤੁ ਗੋਸਾਸੀ ਸਾਹਸਗੁਮਰੇ ਸਸਤੁ
 ਮਾਹਿਨਿ ਜਾ ਬਤਿ ਖਾਨਕੋ ਮੇਰੇ ਜੁਝੇ ਜੁਝਗਾਹਤ ਇਲੈ
 ਕੈਭਯੋ ਸੁਗਲੈ ਕਜੈ ਕਰ ਲਖੇ ਸਾਹਸ
 ਗੁਮਰੇ ਜੁਝੇ ਜੁਝਗਾਹਤ ਵੀਰ ਬਾਨਕ ਮਨ ਸੰਭਗਾਹਤਿ
 ਘੋਰੇ ਕਖਾਨਿ ਖਿਅਲ ਖੁਤ ਗੀਡੀ ਸੇ ਸੰਤ ਕੰਨ ਨੀਮੀ ਮੀ
 ਭੁਜੰਗੀ ਗਿਏ ਭੁਮੇ ਸੇ ਬਨ ਭੁਜੇ ਸੰਭਗਿਯੋ ਮੁਖ
 ਭੀਖਨ ਬਨ ਕੇਤ ਨਿਮਾਹਿਯੋ ਭੁਜਿਯੋ ਬਾਨ ਖੁਨੀ ਗਹਿਯੋ
 ਖੇਤਤ ਜੀਤ ਜੇ ਪੁਨਤੀ ਜੇ ਲਗੇ ਬਨ ਬਾਜੀ ਕੁ
 ਟੀ ਮੁਗਛ ਨਹੀਂ ਚੰਦ ਸੰਭਗੇ ਗੋਬਨ ਕੰਮਾਨ ਕੇ ਚੰਦ
 ਮੰਗਾ ਲਗੈ ਮੰਗ ਜਾ ਕੇ ਹੇਤ ਸੰਭਗਾਹਤ ਨਤਿ ਘਾਹਿਤੇ
 ਵੇਦ ਲੋਕ ਪਧਰੇ ਦੁਖ ਬਨ ਪੈਰੇ ਏਕ ਬਾਹਮਾ
 ਗਾਬਲੀ ਬੀਰ ਬਾਜੀ ਨਤ ਜੀ ਬਿਰੇ ਗਾਜੀ ਸੈ ਬਨ ਲਾ
 ਗੈ ਹੇਤ ਸੰਭਗਾਹਤ ਬੇਪਿ ਕੈਤਾਹਿ ਪਰੇ ਸਿਧਰੇ
 ਸਦੈ ਸਦੈ ਮਿਧਰੇ ਮੁਖੀ ਸੰਭਗਾਹਤ ਕੀਰਕ ਨੀਭੁਤ ਪ੍ਰੇਤ
 ਬਕਗਾਹਤ ਮੇਰੀ ਬੈਤ ਲਾਏ ਸੁਧੀ ਸਿਧੀ ਚਵੀ ਚਵ
 ਗੀਯੋ ਉਡੀ ਗਿਧ ਬਿਧੀ ਹਮਿ ਚੰਦ ਕਧਿ ਕਮਨੀ
 ਭਗਾ ਪ੍ਰਥਮ ਬਾਜੀ ਤਨਿ ਬਾਨ ਪ੍ਰਗਾਹਤਿ ਘਾਹਤ ਕਿਕੈ
 ਤੀ ਮੇਰੇ ਕੰਨ ਲਾਯਾ ਗਧਿਯੋ ਰੈਇਵ ਮੈ ਕਨਕੈ ਕੈ ਸਿਧਾਨੀ
 ਤਿਤਿ ਬਾਨ ਮਾਹਿਯੋ ਸੁਪੇਈ ਮਝਗਾ ਬੇਧਿਯੋ ਰਿਲਕ
 ਤੁਝ ਲਪਰੇ ਪਧਾਹਤ ਭੀਚਰ ਕਮਾ ਕਛੁ ਪਾਇਨ ਆਕ

ਲੇਕੇਵਲੋਜਾਨਿਰਸੰਬਰਥੀ ਜ
 ਬੈਬਨਲਾਗਿਯੋਤਬੈਰੋਸਜਾਗਿਯੋਕਲੈਕਮਨਾਹਿ
 ਯੋਬਨਤਨ ਸਬੈਬੀਧਯੋਸੋਧੰਚਲਯੋਤ
 ਬੈਤਕਿਥਨਾਹਿਯੋਏਕਜੂਨ ਯਹੀਰੰਮਗੋਸੁ
 ਜੋਧਲਤਗੋਸੁਕੋਰੁਗਯੋਵੈਕਲਧਯੰ ਹਣੈ
 ਤਿਆਗਿਭਗੋਸਬੈਤਸਪਗੋਭਈਜੀਤਮੇਯੋਕ੍ਰਿਪਕ
 ਲਕੇਗੀ ਹਣੈਜੀਤਮਾਯੋਜਯੰਗੋਤਗੋਯੋਧਨਧ
 ਗਧਗਯੋਸਬੈਸੁਗਰਬੇ ਜੁਧਜੀਤਮਾਯੋਜ
 ਬੈਟਿਕੇਨਤਿਨਪੁਗਧੰਦਾਕਯੁਗਮੰਬਾਯੋਜੰਮਾਨਿਅ
 ਨੰਦਪੁਗਧੰਦ ਜੋਜੋਤੰਨਗਤਭਿਰੇਰੀਨੇਨਾ
 ਗਤਿਕਗਾਜੋਤਿਤੰਨਭਲੇਭਿਰੇਤਿਨੈਕਗੀਪ੍ਰਤਿਪਰ
 ਬੁਤੰਤਰਿਵਸਹਿਤੰਤਿਵਿਤਯੋਮੀਤਯੋ
 ਹੁਤਸਟਸਬਧਯੋਦੰਧੀਦੰਗਿਕਰਿਯੋਨਿਰਨਾਕੁਕਗਜਿ
 ਮਿਤਿਨਤਜਪਗਨ

ਬੁਤੰਤਕਲਹਿਤੰਤਿਵਿਤਯੋਮੀਤਯੋਖਨਜਮੁਕੰਤ
 ਯੋਅਲਕਥਨਨੰਦੰਨਪਠਵਾਭੀਮੰਚਰੇਤੋਬੈਬਕਥ
 ਵਾ ਜੁਧਕਜਨਿਪਯੋਮੈਬੁਲਯੋਅਪਤਵਨਕੀਓ
 ਸਿਧਯੋਤਿਨਕਥਾਹੁਤਵਰਸਧਯੋਯੋ

।।ਤੀਰਤੁਣੰਗਨੇਸਨਸਾਧਿਯੋਤਰੰਗਜਸਿੰਧੰਬਲੀ

ਸਤੁ ਬਾਤੀ ॥ ਸੋਤੀ ਨਿਬਤੀ ॥ ਕੇਪ ਭੋਗ ਜਾ
 ਸਥੈ ਕੀ ਨੇਜੁ ਪਉ ਪਾਇ ॥ ਸੈਨ ਕੋਟੇ ਰਨ ਕੀ ਤਥੈ ਘੋਰਿ ਲ
 ਈ ਅਗਇ ॥ ਚਲੇ ਨਗਲੁ ਪੰਗਲੁ ਦੇ
 ਦੜੇ ਲੀਜਾ ॥ ਸੇਹੇ ਗੁਲੇ ਚਲੇ ਬਾਧੇ ਲੀ ॥ ਤਤੋ ਏਕਾ
 ਜਿਯੋ ਮਾਤ ਬੀਰਿ ਯਾ ਲੀ ॥ ਗਥੀ ਲਾਜੋ ਜੈ ਨੈ ਸਥੈ ਬਿਭੂ
 ਵਲੀ ॥ ਤਵ ਕੀ ਦੇਤੋ ਲੀ ਤੁਠੀ ਸੰਤੁ ਗੀ ॥ ਤਿੰਦੈ ਏਕਾ
 ਉਤ ਕੇਤੋ ਕਿ ਮੋਗੀ ॥ ਗਿਥੀ ਭੂਮਿ ਭੂਮੈ ਕਰਿ ਯੋ ਸਜੁ ਧੀ ॥
 ਤਉ ਮਹਿ ਬੁਝੇ ਲੀ ਮਾਮਾ ਨਿਕੁ ਧੀ ॥ ਤਜਿ ਯੋਤੁ ਪਕ
 ਬਨ ਪਨੀ ਸਤੁ ਗੀ ॥ ਚਤੁ ਬਨ ਯੈ ਲੈ ਸੁਸੰਦਿ ਪ੍ਰਯੋਗੀ ॥ ਤਿ
 ਯੋ ਬਨ ਲੈ ਬਾਮ ਪਾਨ ਚਲੇ ॥ ਯੋ ਲਗੇ ਯਾ ਲਗੇ ਨ ਕੁਛੁ ਜਾ
 ਨਿ ਪਏ ॥ ਸੁਤੋ ਲੈ ਰਈ ਜੁ ਪਕੀ ਨੇ ਉਛੁ ਗੀ ॥ ਤਿਨੈ ਖੇਰ
 ਕੈ ਬਸਿ ਕੇ ਬੀਚ ਡਗੀ ॥ ਪਗੀ ਮਹਿ ਉਛੁ ਗੀ ਚੁਟੀ ਬਾਨ ਗੋਲੀ ॥ ਮ
 ਨੇ ਸੁਗਥੈ ਭੇਤ ਲੀ ਖੋਲੇ ਤੋ ਲੀ ॥ ਗਿਰੇ ਬੀਰੁ ਮੰ ਸਰੀ
 ਗਧੇ ਲੀ ॥ ਗੋਸੁ ਨ ਬਸਤੈ ਮਨੇ ਡਗ ਖੋਲੀ ॥ ਲੀ ਯੋ ਜੀਤ ਬੇ
 ਗੀ ਕੀ ਯੋ ਮਾਨਿ ਡੇਗੀ ॥ ਉਛੁ ਜਾਇ ਪਯੋ ਭੇਤ ਬਿਕੀ ॥ ੨ ॥ ਭ
 ਈ ਗਤਿ ਗੁੰਬ ਗੋ ਅਰਧ ਜਾਮੀ ॥ ਤਥੈ ਭੋਭਿ ਗੋ ਬਹਿਰੇ ਵੈ
 ਰਾਮ ਮੀ ॥ ਸਥੈ ਗਤਿ ਬੀਤੀ ਉਛੁ ਗੀ ਰਿਵਸਾਨੀ ॥ ਚਲੇ ਬੀ
 ਰਾ ਲਾਕ ਖੰਗੀ ਖਿਲਾਨੀ ॥ ਭਜਿ ਯੋ ਅਲਫ ਖੰਨ ਨਖ
 ਨ ਸੰਤੁ ਗਿਯੋ ॥ ਭਜੇ ਅੰਗ ਬੀਰਿ ਨਧੀ ਗੀ ਬਿਚਾਰੇ ॥ ਯਾਨੀ ਪੈ
 ਰਿ ਨਾਸਟ ਕੀ ਨੇ ਮੁਕਾਮੀ ॥ ਭਲੀ ਭੀ ਤਿਰੇ ਖੋ ਸਥੈ ਗਯਾ
 ਮ ॥ ਇਤਹ ਮੋਹਿ ਬਿਦਧਾ ਅਯੋਸੁ

ਲਹਿਨਿ ਮਿਤਿ ਵੈਉ ਤੈ ਸਿਧ ਏਹਾ ਸਿਧਿ ਇਨੈ ਉਨ ਕੇ ਸੰਗ
 ਈਹਿ ਤਕ ਥਾਪੁਗਨ ਇਤਭਈ ਅਲਸੁ
 ਨਕਹਿ ਮਾਹਿਕੈ ਇਹਿ ਰਿਸਕੀ ਯੋਧਾ ਨਾਭਾ ਤਿ ਅਨੇਕ
 ਨਕੇ ਕੇ ਪੁਗਨੈ ਰਸੁਖ ਅਨ

ਬਹੁੰਤ ਬਰਖਾਇਤ ਬਿਥਿਤ ਏਹਾ ਚੁਨਿ ਚੁਨਿ ਚੋਸ
 ਬੈਗਹਿ ਘੇਏ ਕੇ ਤਿਕਭਾ ਜਿਸਹੁ ਤੇਗਏ ਖੁਖਮਰ
 ਤਫਿਰਿ ਆਵਤਭਏ ਤਬੋਲੋਖਨ ਰਿਲਾਵਰਾ
 ਏਹਾ ਪੁਤ ਅਪਨਹ ਮਓਪਠਏ ਫੁਕਧੀ ਬੀਤੀ
 ਨਿਸਿਜੈ ਬੈਚਰੁਤ ਕਹੀਖਨ ਨਿਮਿਲਿਤ ਬੈ ਜ
 ਬਰਲਪਾਗਨ ਰੀਕੇ ਅਯੋਆ ਨਿਅਲਾ ਮੈਹਮਹਿ
 ਜਗਯੋ ਸੋਧਪਾਸ ਬਹੀਨਰ ਜਗੋਗਹਿ ਗਹਿਸਤ
 ਬੀਰਸਪਗੇ ਫੁਟਨਲਾਗੀਤੁ ਫੰਗੈਤ ਬਹੀਗ
 ਹਿਗਹਿਸਤ ਹਿਸਨੈਸ ਬਹੀਕੁਰਤ ਤਿਤਿਨ ਕਹੀਪ
 ਕਾਗਸੋਸੁਨਾਸ ਲਿਤਕੇ ਪਗ ਬ
 ਜੀਭੇਰੁਤ ਕਹਪੁਕੇਨ ਗੋਗਮਹ ਬੀਰਬਨੈਤ ਬੀਕੇਬ
 ਕੋਗਭਏ ਬਹੁਆਘਾਤ ਨੇਰੇ ਮਹਲੀਕਿਪਸਿਧਕ
 ਲੀਗਰੰਜੀਕਲੀ ਨਰੀਘੰਟਾਯੋਕਲਾਤੈਸ
 ਮਨੀਕੋਸੁਹਮੰਸੀਤਪਿਗੀਪੁਮਨੀ ਇਤੈ ਬੀਰਗੰਜੋਭ
 ਏਨਰਭਗੋਭਜੋਖਨ ਖੁਨੀ ਬਿਨਾ ਅਸਤਏ

ਸਮੁੱਚੇ ਨਿਲੰਜਥਾਨ ਭੋਜਿਯੋ॥ ਕਿਨੀਨਸਤ੍ਰਸੋ
ਜਿਯੋ॥ ਸੁਤਿਯਾਗਿਖੇਤਕੋਚਲੋ॥ ਸੁਖੀਗਥੀਗਤਭਲੋ
ਚਲੋਤ੍ਰੇਤ੍ਰੇਤ੍ਰੇਇਕੋ॥ ਸਕੇਨਸਤ੍ਰਭਿਯੋ॥ ਨ
ਲੋਭਿਯਾਗੋਜੀ॥ ਨਿਰੰਗਿਨਿਰੰਗਿਯੋ॥

ਬਰਵਗਭਿਯੋ॥ ਕਿਕੇਕੇਮੁਕਮਭਲਾਨਾ॥ ਪ੍ਰਭੁ
ਲਹਮੈਨਭੁਇਸਕੇਭਜਤਭੇਨਿਰਾਨ॥ ੨੨੨

ਤਵਬਲਈਹੰਨਪੀਸਕੇਬਰਵਹੰਨਗਿਸਇ॥ ਸਲ
ਨਗਸਜਿਮਥਨਿਯੋ॥ ਗੰਨਥਾਤਥਨਇ॥ ੨੨੩

ਗੰਨਥਾਤਥਨਇ॥ ਗੰਨਥਾਤਥਨਇ॥ ਗੰਨਥਾਤਥਨਇ॥

ਗੰਨਥਾਤਥਨਇ॥ ਗੰਨਥਾਤਥਨਇ॥ ਗੰਨਥਾਤਥਨਇ॥

ਗੰਨਥਾਤਥਨਇ॥ ਗੰਨਥਾਤਥਨਇ॥ ਗੰਨਥਾਤਥਨਇ॥

ਗੰਨਥਾਤਥਨਇ॥ ਗੰਨਥਾਤਥਨਇ॥ ਗੰਨਥਾਤਥਨਇ॥

ਗੰਨਥਾਤਥਨਇ॥ ਗੰਨਥਾਤਥਨਇ॥ ਗੰਨਥਾਤਥਨਇ॥

ਗੰਨਥਾਤਥਨਇ॥ ਗੰਨਥਾਤਥਨਇ॥ ਗੰਨਥਾਤਥਨਇ॥

ਗੰਨਥਾਤਥਨਇ॥ ਗੰਨਥਾਤਥਨਇ॥ ਗੰਨਥਾਤਥਨਇ॥

॥ ५ ॥ १ ॥ २ ॥ ३ ॥ ४ ॥ ५ ॥ ६ ॥ ७ ॥ ८ ॥ ९ ॥ १० ॥
 ॥ ११ ॥ १२ ॥ १३ ॥ १४ ॥ १५ ॥ १६ ॥ १७ ॥ १८ ॥ १९ ॥ २० ॥
 ॥ २१ ॥ २२ ॥ २३ ॥ २४ ॥ २५ ॥ २६ ॥ २७ ॥ २८ ॥ २९ ॥ ३० ॥
 ॥ ३१ ॥ ३२ ॥ ३३ ॥ ३४ ॥ ३५ ॥ ३६ ॥ ३७ ॥ ३८ ॥ ३९ ॥ ४० ॥
 ॥ ४१ ॥ ४२ ॥ ४३ ॥ ४४ ॥ ४५ ॥ ४६ ॥ ४७ ॥ ४८ ॥ ४९ ॥ ५० ॥
 ॥ ५१ ॥ ५२ ॥ ५३ ॥ ५४ ॥ ५५ ॥ ५६ ॥ ५७ ॥ ५८ ॥ ५९ ॥ ६० ॥
 ॥ ६१ ॥ ६२ ॥ ६३ ॥ ६४ ॥ ६५ ॥ ६६ ॥ ६७ ॥ ६८ ॥ ६९ ॥ ७० ॥
 ॥ ७१ ॥ ७२ ॥ ७३ ॥ ७४ ॥ ७५ ॥ ७६ ॥ ७७ ॥ ७८ ॥ ७९ ॥ ८० ॥
 ॥ ८१ ॥ ८२ ॥ ८३ ॥ ८४ ॥ ८५ ॥ ८६ ॥ ८७ ॥ ८८ ॥ ८९ ॥ ९० ॥
 ॥ ९१ ॥ ९२ ॥ ९३ ॥ ९४ ॥ ९५ ॥ ९६ ॥ ९७ ॥ ९८ ॥ ९९ ॥ १०० ॥

ਮਰਿਦਿਯਾਏ . ਤਿਨਕੇਸੰਗਤਉਨਕੀਬਨੀ॥੩॥
 ਬਕਿਪਲਚਿਤਮੋਇਹਗਨੀ॥ਐਸੇਘਾਤਫਿਰਿ
 ਬਨਐਐ॥ਸਬਤੁਫੇਰਿਸਮੈਕਲਿਜੈਐ . ਗੋਪ
 ਲੈਸੁਅਥੈਗਹਿਲੀਜੈ॥ਕੈਰਕੀਜੀਐਕੈਬਪਕੀਜੈ॥
 ਤਨਕਰਨਕਜਬਤਿਨਸੁਨਿਪਾਈ॥ਨਿਜੁਰਲਜਾਤ
 ਭਯੋਭਟਗਈ . ਜਬਗਿਯੋਗੁ
 ਪਲਾਕੁਪਿਯੋਕਿਪਲਾ॥ਤਿਮਤੁਸੈਨਾਜੁਮੇਲੁਏਨ
 . ਕਥਿਕੇਗੁਮਾਨਾਜੁਮੇਜੁਆਨਾਬੰਜੇਤਬੋਲਾ॥
 ਤੁੰਰਭਰਥਲ . ਬੰਜੇਨਿਸਨਾ॥ਨੇਚੇਕਿਪਨਾਬਾ
 ਪੈਤੜਕਾਉਠੈਕੜਕ . ਬੰਜੇਨਿਸੰਗਾਗੰਜੇਨਿੰਗਾ
 ॥ਛਿਟੈਕਿਪਨਾ॥ਲਿਟੈਜੁਆਨ . ਤੁੰਪਕਤੜਕਾਕੈ
 ਬਰਕੜਕਾਸੈਥੀਸੜਕਾਕੈਧੀਕੜਕਾ . ਗੰਜੇ
 ਸੁਖੀਗਾਬੰਜੇਗਧੀਗਾਬਿਚੇਨਿੰਗਾਜੈਸੇਪਿਲੁ
 ਤੁੰਕੇਕਿਕਨਾਪੁੰਕੇਨਿਸਨਾਬਪੈਕੜਕਾਛਿਟੈਛੜ
 ਕਾ . ਜੁੰਛੈਨਿੰਗਾ॥ਲਿਟੈਮਲੰਗਾਖੁਲੇਕਿਸਾਗਜ
 ਨੁਜਟਾਪਥ . ਸੰਜੇਗਜਿੰਗਾਗੰਜੇਗਜਿੰਗਾਉਤੀਥਾ
 ਨਾਲੈਲੈਕਮਨ . ਕੁਪਿਯੋਕਿਪ
 ਟੀਸਜਿਮੁਕਲੰਬਤੁਬਿਮਲੰਪਰਿਛਲੀਧਏਸਭ
 ਸੁਰੰਪੁਕੇਰੰਚਮਕਤੁਰੰਮੁਖਲਾਈ॥ਲੈਲੈਸੁਕਿਪ
 ਨੰਬਨਕਮਨੰਸੇਜੁਆਨੰਤਨਤੰਤੰਮਨੰਕਲੇਲੀ
 ਮਾਹਿਬੋਲੰਜਨੁਗਜੰਡੋਲੰਬਨਮੰਤੰ

ਸੇਵੇਂ ਬੰਬਕ ਪੁਨਿ ਕੀਰੀ

ਤਬੈ ਕੀਪੀ ਕੀ ਗਵੇ ਸੰਕਟੇ ਗੀ ਮੁਖੰ ਕਤ ਨੈਨ ਤਜੇ ਸਗ ਬੰਸੇ
 ਚੀਉ ਤੈਵ ਠਿਠੀਖ ਨਖੇਤ ਖਤੰ ਗੀ ਮਨੈ ਚਿਤ ਚਰੇ ਮਾਸੇ
 ਤਪਲੰਗ ਬਜੀਭੇ ਕੁੰਕਰਤੀ ਰੰਤਰੇ ਕੀ ਬਜੇ ਜੀ
 ਗਨੀ ਸਨ ਕਬੈ ਕਥੀ ਗੀ ਫਿਰੈ ਰੁਮੰਤ ਨੰਤ ਛਤੀ ਗੀ
 ਉਠੈ ਪਟੁ ਕਹੁ ਜੈ ਪ੍ਰਭ ਗੀ ਗਲੇ ਲੁਖ ਜੁ ਥੀ ਗੇ ਬੀਰ ਮਾ
 ਗੀ ਪੈਰ ਕੰਤਿ ਘਾਤ ਨਿਰਘਾਤ ਥੀ ਗੀ ਫਿਰੈ ਰੁਮੰਤ
 ਨੰਤ ਛਤੀ ਗੀ ਬਜੀ ਬਹੁ ਆਘਾਤ ਨਿਰਘਾਤ
 ਬਾਨੀ ਉਠੈ ਨਾਰ ਨਰੈ ਕੜੇ ਕੇ ਪਨੀ ਛਕੇ ਛੇ ਭਛੇ
 ਤੀਤ ਜੈ ਬਾਨ ਗਾਜੀ ਬਹੈ ਜਾਨਿ ਖਲੀ ਫਿਰੈ ਤਾਨਿ
 ਤਾਜੀ ਜੁਦੇ ਅਪੁ ਮੈ ਬੀਰ ਪੀਰ ਜੁ ਵੇਗੀ ਮਨੰਗ
 ਜਜੁ ਦੇਵ ਤੇਰੇ ਤਗੀ ਕਿਹੈ ਸਿੰਘ ਸੈ ਸਾਹੁ ਲਾਹੁ
 ਏ ॥ ਤੇ ਸੀਭਾ ਤਿਕਿਰ ਪਾਲਗੁ ਪਾਲ ਜੁਏ ॥ ਹੀ
 ਸਿੰਘ ਧਯੋ ਤਰੇ ਏਕ ਬੀਰੀ ਸਾਹੇ ਦੇਹ ਅੰਧ ਭਲੀ ਭਾ
 ਤਿਤੀ ਗੀ ਮਹਾਂ ਕੋ ਪਕੈ ਬੀਰ ਬ੍ਰਿਰੰ ਮੰਘ ਗੀ ਬੰਡੇ ਜੁ ਪਕੈ
 ਰੇਵੇ ਲੇ ਕਪਧਰੇ ਹਨਿ ਯੋਹਿ ਮਤੀ ਕੋ ਮਤੀ ਲੇ
 ਕ੍ਰਿਪਨੀ ਲਾਏ ਗੁਰ ਜਚੰ ਲੰ ਸੁਜੰ ਲਾ ਲਾਖ ਨੀ ॥ ਹੇ
 ਸੁਗ ਸਵੰਤ ਜੋ ਪਾਜੁ ਏ ਗੀ ਪਗੀ ਕੁੰਦ ਕੁੰਦ ਉਰੀ ਸਮਤ
 ਏ ਗੀ ਜਸੇ ਵਲ ਧਾਏ ॥ ਤੁ
 ਗੀ ਨਰ ਏ ॥ ਲਾਯੋ ਧੋਰਿ ਤੁ ਸੈ ਨੀ ॥ ਹਨੇ ਯੋ ਸੰਗ ਪੈ ਨੀ
 ਤਿਨੁ ਬਾਨ ਬਹੇ ॥ ਬਡੇ ਸੈਨ ਗੇ ॥ ਜਿਸੈ ਅ
 ਗਲਾ ਗਿਏ ॥ ਤਨੈ ਪ੍ਰਾਨ ਤਿ ਅਗਿਏ ਜਬੈ

ਘਾਵਲਾਗਿਆ ਤਥੈ ਕੋਪ ਜਾਗਿਆ ਸੰਭਰੀ ਕਮਨੀ॥
 ਤੇ ਬੀਰਬਾਨ ਚੁੱਠਿ ਚੁੱਠਿ ਕੋ ਮੁਖੀ ਮਹਿ ਕੋ॥
 ਨਿਭੈ ਸਸਤ੍ਰ ਥੈ॥ ਰੋਢੁ ਜੀਤ ਚੈ॥ ਹਿਸੇ ਬਾਨ
 ਜਾਇ॥ ਮਹਾ ਮੰਦਰ ਮਾ॥ ਮਹਾ ਬਾਨ ਬਰਖੀ॥ ਸਭੈ ਸੁਰ
 ਤਰਖੇ॥ ਕਰੈ ਬਾਨ ਅਰਚਾ॥ ਪਨੁ ਰਖੇ ਰਚ ਸਚਾ॥
 ਸੁਮੰਗੀ ਸਲਾਮੀ॥ ਕਰੈ ਤੋਨ ਠਾਮ॥ ਬਲੀ ਬੈਰ
 ਹੁਣੀ॥ ਸਮੁਹ ਸਸਤ੍ਰ ਜੁਝੈ॥ ਲਗੈ ਪੀੜ ਪੋਕੋ॥ ਕ੍ਰਿਪਨ
 ਝਨਕੇ॥ ਕੜਕੇ ਕਮਨੀ॥ ਝਨਕੇ ਕ੍ਰਿਪਨੀ॥ ਕੜ
 ਕਾ ਚੁੱਠੀ॥ ਝਨਕਾ ਚੁੱਠੇ॥ ਤਹੀ ਸਸਤ੍ਰ ਝਗੈ॥ ਨਸ
 ਕਾ ਬੇਰੈ॥ ਕਰੈ ਤਹੀ ਮਹਾਂ ਫਿਰੈ॥ ਲੋਹ ਪਯੋ॥ ਨਰੀ ਸ੍ਰੋਤ
 ਪੁਗਾ॥ ਫਿਰੈ ਗੈ॥ ਨੁਗਾ॥ ਉਭੇ ਖੇਤ ਪਲੀ॥ ਬਕੇ ਚੈ॥ ਕਰਲ
 ਤਹੀ ਤੜਤੜ॥ ਇਹੋ ਸੇ ਮਸਾਨਾ॥ ਲਿਟੇ ਗ
 ਜਾਇ॥ ਤੁਝੁ ਟੇਕਿ ਕਨਾ॥ ਜੁਟੇ ਸੁਚੀਰਤ॥ ਭੰਕੜ ਕਜੀ॥ ਗਾਵੁ
 ਗੀ॥ ਕ੍ਰਿਪਨ ਚੁੱਠੇ॥ ਖਤੰਗ॥ ਤਕਿ ਨਤੁ॥ ਕਚਾ ਵਡਾ
 ਕਥਾ॥ ਕਕੰਕ॥ ਕੇ ਬੰਜੇ॥ ਰੁਧਾ॥ ਬਲੈ॥ ਖੜਕਿ॥ ਤੁੱਪ ਕਤ
 ਤਕਿ॥ ਸੈਖ ਮੜਕਿ॥ ਪੰਥ ਪਹਾਕੇ॥ ਤ
 ਹਾ॥ ਪੁਕੰ॥ ਨੁਸੈ॥ ਨੀਉ॥ ਤਹੀ॥ ਸਭੁ॥ ਤਬ ਬਾਨ ਕਮਨੀ॥ ਸੰਭ
 ਗੀ॥ ਰੁਪੇ॥ ਖਨੁ॥ ਖਨੀ॥ ਕਰੈ॥ ਲਾਗੀ॥ ਜੁਧੀ॥ ਮੁਖੀ॥ ਤਨੈ॥ ਨੀ॥ ਭਗੇ॥ ਸੁਰ
 ਪੰ॥ ਜਗਿ॥ ਯੋਜੀ॥ ਜਾ॥ ਲਿਮ॥ ਸੁਜੇ॥ ਪੰਥੁ॥ ਗੀ॥ ਬੰਧੋ॥ ਬਾਨ
 ਬੰਕੇ॥ ਬਰਛੀ॥ ਰੁਧੀ॥ ਮਿਲੇ॥ ਬੀਰ ਬੀਰੀ॥ ਮਤ ਪੀਰ ਬੀਰੀ॥ ਪਕ
 ਪੋਕ ਸੈਖ ਕ੍ਰਿਪਨੀ॥ ਝਨਕੇ॥ ਤੇਏ॥ ਫੇਲ ਡੰਕਰਨ॥ ਵੰਨ

ਫੀਗੀਉਰੈਬਹੁਆਪਤਗੰਜੈਸੁਬੀਗੀਨਵੰਨੋਰਨੀ
 ਸਨਬੰਜੈਅਪਗੀਹੁਲੇਤਛਮੁਛੰਉਤੀਸਸਤ੍ਰਣੰ
 ਟੁਕਟੁਕੋਟਪਛਕਛੁਕਚਲੀਮਹਬੀਰਬਨੈਤ
 ਬਕੇਬਿਕਲੀਨਚੇਬੀਰਬੈਤਲਭੂਤੰਪਰੇਤੀਮਚੇਰ
 ਕਿਨੀਜੋਗਨੀਮਾਸਹੇਤੰ ਛੁਟੀਜੋਗਤਗੀਮਹੁਗੰਜਾ
 ਗੋਡਗਿਯੋਪਿਅਨਬ੍ਰਹਮੰਸਭੈਸਿੰਧਭਗੋ॥ਤਸੈਕਿਨਰ
 ਜੰਛਾਬੰਦਿਅਧੋਗੀਨਚੇਅਪਛਰਪੰਛਰਚਰਨੇ
 ਯੰ ਪਰਿਯੋਧੋਰਜੁਧੰਸੁਸੈਨਪਰਨੀ॥ਤਭੰਧੁਸੈਨੀ
 ਮੰਡਿਯੋਬੀਰਬਨੀ॥ਉਤੈਬੀਰਧਏਸੁਬੀਰਜਸ੍ਰਗਾਸ
 ਬੈਬਾਜਡੇਬਿਗਸੇਅਸ੍ਰੰ ਤਭੰਧੁਸੈਨੀਗਤਿ
 ਯੇਏਕਰੰਛਾਮਨੋਜੁਧਭੰਗਨੰਭੂਮਿਗੰਛਾਜਿਸੈਕੋਪ
 ਕੈਕੈਹਠੀਬਨਮਾਭਿਯੋ॥ਤਿਸੈਛੇਰਿਕੈਪੈਲਪਰੈਪਧਾਭਿ
 ਯੋ॥੫੫॥ਸਹੇਬਾਨਸੁਰੰਸਬੈਅਨਿਛੁਕੇ॥ਚਊਭੰਗਤੰ
 ਮਹੰਤੀਮਾਭਿਕੁਕੇ॥ਭਟੀਤੰਤਿਸੈਸਸਤ੍ਰਐਅਸਤ੍ਰ
 ਣੇਗਾਗਿਯੋਭਿਸਤਿਕੋਭੰਧੁਸੈਨੀਸਿਧਯੋ
 ਜਬੈਧੁਸੈਨੀਜੁਭਿਯੋਭੰਧੋਸੁਰਮਨੋਰਸਾ॥ਭਾਜਿਚਲੇਅ
 ਵੇਗਸਬੈਉਠਿਯੋਕੋਟਚਨੇਜੋਸਾ ਕੋਪਿਕ
 ਟੋਚਸਬੈਮਿਲਿਧਏ॥ਤਿਮਤੰਕਿਮਤਿਸਤਿਤਰਿਸਾ
 ਏ॥ਹੰਸਿੰਧਤਬਕੀਯਾਉਠਨਾ॥ਚੁਨਿਚੁਨਿਯੋਨੇਪਖ
 ਗਿਯਾਜੁਨ ਤਬੈਕੋਟਚਕੋਪਯੀਸੰਭ
 ਰਿਪਵੇਗਪਯੀਸਭੰਕਿਸਸਤ੍ਰਣੰ॥ਸੁਮਰਿਮਾਭਿਚਰੰਤੀ

ਪਾਪਾ ਚੰਦੇਲ ਚੰਦ ਪਰਤ ਬੈਸਾ ॥ ਸਿਤਾਤ ਪਤ ਬੈਸਾ ॥ ਜਿਤ ਗੇ
 ਸੁਮਾਰਿ ਯੀ ਬਚੇ ਤਿਹੋ ਸਧਾਰਿ ਯੀ ॥ ੫੬ ॥ ਚੰਦ ਗਾ ਸਤ ਸੁਰ
 ਨ ਕੇ ਸਹਿਤ ਜੁਛੇ ਸੰਗਤਿ ਗਇ ॥ ਰਹੇ ਸੁਨਿ ਜੁਛੇ ਤਿਨੈ ਅੰਗ
 ਜੁਛੇ ਤਭੇ ਆਇ ॥ ੫੭ ॥ ਚੰਦ ਗਾ ਹਿਮਤੁ ਉਤਰੇ ਤਰ ਬੀਬਖੇ
 ਤਮ ਬਗਾ ਕਿਤ ਨ ਕੇਤ ਨ ਘਾਇ ॥ ਸਹਿ ਕੇਤ ਨ ਕੇਤ ਨ ਛਾਹ ॥
 ੫੮ ॥ ਬਜਤੁ ਜੁਛੇ ਤਭੇ ਯੋਹਿ ਮਤਿ ਗੇਏ ਪਰਾਇ ॥ ਲੇ
 ਖਿ ਕ੍ਰਿਪਾਲ ਹਿ ਕੇ ਨੀ ॥ ਮੁਕੇ ਪਿਪਰਿ ਯੋ ਸੁਭਾਇ ॥ ੫੯ ॥
 ੬੦ ॥ ਚੰਦ ਗਾ ਬਲੀ ਬੈਰੁ ਭੇਇ ॥ ਸਮੁੰਤਿ ਸਾਹੁ ਭੁਛੇ ॥ ਕ੍ਰਿਪਾ ਮ
 ਰਾਜੀ ॥ ਲਖਿ ਯੋ ਸੈ ਨ ਭਾਜੀ ॥ ੬੧ ॥ ਮੁਝੈ ਨ ਗਾਏ ॥ ਨਿਭਿ ਸ
 ਸਤ ਬਧੈ ॥ ਘਨਿ ਯੋ ਕਲ ਕੈ ਕੈ ॥ ਚਲੇ ਜੋ ਸੈ ਲੈ ਕੈ ॥ ੬੨ ॥
 ੬੩ ॥ ਬਜੇ ਸੰਖ ਨ-ਰੀ ॥ ਸੁਮਨਿ ਬਿਖਾਰੀ ॥ ਬਜੇ ਭੰਗ ਚੰਦੀ ॥ ਤੇਰੇ
 ਸਤ ਕੰਢ ॥ ੬੪ ॥ ਪਗੀ ਭੀ ਭਗੀ ॥ ਜੁਛੇ ਛੰਤ ਪਗੀ ॥ ਮਖਿ ਮੁੰ
 ਛ ਬੀਕੀ ॥ ਮੁੰਡੇ ਖੀਰਤ ਕੀ ॥ ੬੫ ॥ ਮੁਖ ਮਾਥੇ ਲੈ ॥ ਰਨ ਭੀ ॥
 ਤੁਲੈ ॥ ਹਥ ਮਾਥੇ ਭੀ ॥ ਉਰੈ ਬਖਸ਼ੈ ॥ ੬੬ ॥ ਚੰਦ ਗਾ
 ਨ ਜੁਛੇ ਤਕਿ ਪਾਲ ਕੇ ਨ ਚਤ ਬਧੈ ॥ ਗੁਪਲਾ ਸੈ ਨ ਸਰੈ ਸਿ
 ਰਾਹ ਲੈ ॥ ਬਜਤ ਬਈ ਬਿਰਲਾ ॥ ੬੭ ॥ ਚੰਦ ਗਾ ਬਨੁ ਸੈ
 ਨ ਕ੍ਰਿਪਾਲ ਕੇ ॥ ਹਿਮਤਿ ਨ ਜੁਛੇ ਤਾ ॥ ਬਜਿ ਚਲੈ ਜੋ ਪਸੈ ਬੈ
 ਜਿ ਮਿਦੇ ਮੁਕਟ ਮੰਤਾ ॥ ੬੮ ॥ ਇਹ ਬਿਧਿ ਸੁੰਤ ਸਵੈ ਚੁਨਿ
 ਮੇਗਾ ॥ ਗਿਰ ਅਪਨੇ ਸੁਗੰਭ ਗੋਤ ਰਘਾਇ ॥ ਲਹਿ ਮਤਿ
 ਠਲਾਹਾ ॥ ਮਸਿਧੁ ਪੁਲਾਸੈ ਕਰ ॥ ੬੯ ॥ ਜਿਨ ਹਿਮਤਿ
 ਅਸਕਲ ਹਥ ਚੰਦੀ ॥ ਘਾਇ ॥ ਜੁਛੇ ਬਧੈ ॥ ਅੰਗ

ਨਸਕਾਚਿ ਰਗੀਰੇ ਤੇ ਛਮੁੰਡੀ ਕਰੈ ਸ੍ਰਗ ਇੰਡੀ ॥੮੫॥
 ਤਗਾਨੈ ਕੁਨਗਨ ਤੇ ਮੁਰਿ ਚਲੈ ਕਰੈ ਨਿਡਰੈ ਘਾਇ। ਗਿਰਿ
 ਗਿਰਿ ਪੈਰੈ ਸੁਖੀਰ ਤੇ ਬੈਰੈ ਬਗਨ ਜਾਇ ॥੮੬॥ ਤਪਈ ਇਹ
 ਬਿਧਿ ਤੇ ਤਭਯੋ ਸੰਗ ਮਾ। ਜੁਝੈ ਚੰਦਨ ਗਯਨ ਨ ਮਾ। ਤਬ
 ਜੁਝੈ ਏਕ ਲਹਿ ਧਯੋ। ਬੀਰ ਪ੍ਰੇਰੈ ਸੈਰਿ ਸਿਲਯੋ ॥੮੭॥
 ਰੁਗਾ ਪੀਸਿ ਯੋ ਕਟਕ ਮੈ ਝਟਕੈ ਕਛੂ ਨ ਸੰਕ ਬਿਚਰ
 ॥ ਗਤ ਤਭਯੋ ਸੁਭਟ ਬਡੇ ਬਤਤਿ ਯੋ ਧਿਆ ॥੮੮॥
 ਤਪਈ ਇਹ ਬਿਧਿ ਧਨੇ ਧਰਨੈ ਕੰਗਾ। ਭੰਤਿ ਭੰਤਿ ਕੇ
 ਕਰਿ ਭਯੋ। ਚੁਨਿ ਚੁਨਿ ਬੀਰ ਪਖਿਯਾ ਮੋਗਾ ਅਤਰੈ
 ਵਪੁਗ ਅਪੁਪਯੋ ॥੮੯॥ ੩੫॥ ਇਹ ਸ੍ਰੀ ਚੰਦਨ ਤਨਵ
 ਗ੍ਰੰਥ ਜਲਾਹਿ ॥ ਪ੍ਰਥਮ ਬਾਨ ॥ ਨਾਮ ਦਰਸਨੀ ਅਧਿਆ
 ਇਸ ਮਧ ॥ ਤਿਸਤ ਪਾਕੀ ਮਸ ॥ ੧ ॥ ਸਾਧਨ ਦੇ ਕੰਨ ਸਾ
 ਨ ਮਧ ਦੇਸਾ ॥ ਚੰਪਈ ਇਹ ਬਿਧਿ ਸੋ
 ਬਪਭਯੋ ਜੁਝਗਾ। ਅਨਿਬਸੇਤ ਬਧ ਮਲੁਝਗਾ ਤਬ
 ਅੰਗ ਮਨ ਮੰਝਰਿ ਸਵਾ। ਮਝੈ ਸਕਤ ਪੁਤ ਪਠਵਾ ॥
 ਤਿਹ ਅਵਤ ਸਭ ਲੇ ਕਡਗੇ। ਬਡੇ ਬਡੇ ਗਿਰੇ ਗਿਲੁਕਾ
 ਨੇ। ਹਮੁੰਡੇ ਗਨ ਅਧਿਕ ਡਗੇ। ਕਾਲ ਕਰਮ ਕੇ ਮਗਨ
 ਪਯੋ - ਕਿਤ ਕੇਲੇ ਕਤ ਜਿਸ ਕੀ ਸਧੇਗਾ। ਇਬ ਸੇ ਗਿਰ
 ਵਜਤ ਭਗੇ। ਚਿਤ ਮੁਜਿ ਯਨ ਕੇ ਅਧਿਕ ਡਗਾ। ਤਿਨੈ ਉ
 ਬਗਨ ਅਪਨ ਜਨ ॥ ਤਬ ਅੰਗ ਜੀਯਾ ਮੰਝਰਿ ਸਵਾ। ਇ
 ਕ ਅਹਰਿ ਯਾ ਇਹ ਪਠਾਏ। ਹਮ ਤੇ ਭਜਿ ਬਿਮੁਖ ਡਗੇ।

ਤਿਨਕੇਧਾਮਗਿਰਾਵਤਭਏ ॥ ਜੇਅਪਨੇਗੁਰਤੇਮੁਖਫਿ
 ਸਿਧੈ॥ ਇਹਉਤਤਿਨਕੇਗ੍ਰਿਹਗਿਰੈ॥ ਚਿੰਤਾਉਪਹਸਨ
 ਸੁਰਪੁਰਬਸਾ॥ ਸਭਬਤਨਤੇਰੇਨਿਰਸਾ॥ ੫॥ ਦੁਖ
 ਬੁਖਤਿਨਕੇਰਹੈਲਗੀ॥ ਸਤਸੇਵਤੇਜੈਰੈਤਿਅਗੀ॥ ਜ
 ਗਤਬਿਖੈਕੋਈਕਮਨਸਹੀ॥ ਅਤਹਿਕੁੰਡਨਕਕੇਪਕੀ
 ॥੬॥ ਤਿਨਕੋਸਰਜਗਤਉਪਹਸਾ॥ ਅਤਹਿਕੁੰਡਨਕ
 ਕੀਬਸਾ॥ ਗੁਰਪਗਤੇਜੇਬਿਮੁਖੀਸਧਗੇ॥ ਇਹਉਤਤਿਨ
 ਕੇਮੁਖਕੇਗੇ॥ ੭॥ ਪੁਤ੍ਰਪੋਤ੍ਰਤਿਨਕੇਨਹੀਛੰਗੇ॥ ਦੁਖਰੈਮਤ
 ਪਿਤਕੋਮੈ॥ ਗੁਰਦੇਖੀਸਗਕੀਮ੍ਰਿਤੁਪਵੈ॥ ਨਕਕੁੰਡਨ
 ਰੋਪਭੁਤਵੈ॥ ੮॥ ਬਾਬੇਕੇਬਾਬਕੋਰੋਉ॥ ਅਪੁਕਰੇਪ
 ਰਮੇਸਰਸੇਉ॥ ਰੀਨਸਹਿਤਿਨਕੋਪਹਿਚਨੈ॥ ਦੁਨੀਆ
 ਪਤਿਉਨਕੋਅਨਮੋਨੈ ॥੯॥ ਜੇਬਾਬੋਕੋਰਮਨਰੈਹੈ॥ ਤਿ
 ਨਤੇਗਹਿਬਾਬਕੋਲੈਹੈ॥ ਦੈਰੈਤਿਨਕੋਬਡੀਸਜਾਇ॥
 ਪੁਨਿਲੈਹੈਗ੍ਰਿਹਲੁਟਿਬਨਾਇ॥ ੧੦॥ ਜਬਰੂਹੈਵੈਬਿਮੁ
 ਖਥਿਨਪਨਾ॥ ਤਬਚਕਿਹੈਸਿਖਨਕਹੰਮਾਗਨਾ॥ ਜੇਜੇਸ
 ਖਤਿਨੈਪਨਰੈਹੈ॥ ਲੁਟਮਲੇਛਤਿਨਕੋਲੈਹੈ॥ ੧੧॥ ਜਬ
 ਰੂਹੈਤਿਨਰਬਥਿਨਸਾ॥ ਤਬਪਹਿਤਿਨਕੋਗੁਰਕੀਆ
 ਸਾ॥ ਸਬਤੇਗੁਰਸਨਕੋਅੰਧੈ॥ ਤਬਤਿਨਕੋਗੁਰਮਖ
 ਨਲਗੈਹੈ॥ ੧੨॥ ਬਿਰਥਿਨਜੈਹੈਤਬਧਮਾਸਹਿਰੈਕ
 ਈਨਤਿਨਕੋਕਮਾ॥ ਗੁਰਗਦੇਈਨਪ੍ਰਭਪੁਰਬਸਾ॥ ਦੁਤੁਰ
 ਰਤੇਰੇਨਿਰਸਾ॥ ੧੩॥ ਜੇਜੇਗੁਰਚਰਨਨਗਤੁਰੈਹੈ॥ ਤਿਨਕੋ

ਕਸੂਨਰੇਖਨਪੈਠੈ॥ ਰਿਧੀਸਿਧਤਿਨਕੇਗ੍ਰਿਹਮੰਤੀ॥ ਪਾਪ
 ਤਪਛੁੰਦ੍ਰੈਸੁਕੈਨਛੰਤੀ॥ ੨੪॥ ਤਿਹੰਮਲੇਛੁੰਦ੍ਰੈਤੈਨਹਿਛਾ
 ਠਾਂ॥ ਅਸਿਧਤ੍ਵੈਧੰਧਮਾਠਾਂ॥ ਹੰਸਕਰਤਜੋਉਰਿਮਓ
 ਠੈ॥ ਨੇਵਨਿਧਿਤਿਨਕੇਧਰਮੈ॥ ੨੫॥ ਮਿਸਜਾਬੇਗੁਤੋ
 ਤਿਹੰਨਮਾ॥ ਜਿਨਛੋਏਬਿਮੁਖਨਕੇਧਮਾ॥ ਸਬਸਨਮੁ
 ਖਗੁਰਆਪੁਖਰਾਏ॥ ਤਿਨਕੇਬਾਗਨਬੰਕਨਪਏ॥
 ਉਤਅੰਗੰਜੀਯਅਧਿਰਿਸਯੋ॥ ਚਰਿਅਯਰੀਯਨ
 ਅੰਗਪਠਯੋਜੇਬੇਮੁਖਤੋਬਚਿਅਏ॥ ਤਿਨਕੇਗ੍ਰਿ
 ਹਪੁਨਿਇਨੈਗਿਰਾਏ॥ ੨੬॥ ਜੇਤਜਿਭਜੇਤੋਤੋਗੁਰਅਨ
 ॥ ਤਿਨਪੁਨਿਗੁਰੁਅਯਰੀਅਹਿਜਨਾ॥ ਮੁਕਤਰਿਤਿਨ
 ਸੀਸਮੁੰਡਏ॥ ਪਾਪੁਗਜਾਨਿਗਿਉਲੈਅਏ॥ ੨੭॥ ਜੇ
 ਭਜਿਉਤੇਬਿਨੁਅਇਸੁ॥ ਕਰੈਅਯਰੀਅਹਿਕਿਨੈਬ
 ਤਇਸੁ॥ ਮੁਕਤਮੁਰਿਕੀਸਤਗਠਿਗਏ॥ ਕਰਭੇਦਜਨੁਲੈ
 ਨਸਿਧਏ॥ ੨੮॥ ਪਛੇਲਾਗਿਲਾਹਿਕਵਚਲੇ॥ ਜਾਨੁਕ
 ਸਿਖਸਖਾਏਭਲੇ॥ ਛਿਕੇਤੇਬਾਬਰਨਚਫ਼ਏ॥ ਜਨੁ
 ਗ੍ਰਿਹਖਨਮਲੀਰਾਏ॥ ੨੯॥ ਅਸਤਕਸੁਭੇਪਨਹੀਯ
 ਨਪਾਇ॥ ਜਨੁਕਰਿਦੀਕਰਏਬਨਇ॥ ਸੀਸਈਵਕੇਪਾ
 ਤਕੇਹੀ॥ ਜਨੁਤਿਨਭੇਦਪੁਰਤਨਦੇਹੀ॥ ੩੦॥ ਯਨਨ
 ॥ ੩੧॥ ਕਬਹੂੰਗਨਜੁਛਿਯੋਨਹੀਜੰਮਸੈਕਿਨਕਹਿਦੀਨ
 ॥ ੩੨॥ ਆਬੰਧਈ॥ ਇਹੰਬਿਧਿਤਿਨੰਭਯੋਉਪਰੰਸਾਸਭਸੰਤ
 ਨਮਿਦਿਯੋਭੋਤਮਾਸਾਸੰਤਨਕਸੂਨਰੇਖਨਪਯੋ॥ ਅ

ਕਛੁਰੇਜਮਨਹੀਨਾਗੰਦਬਸਤਜਨਿਯੋਨਹੀ

ਪੁਤਰੈ ਨਾਥ ਚਰਖੇ ॥ ੨੩ ॥ ਚਰਖੀ ਦੇਹੁ ਜਿਸ
 ਨੇ ਸਾਜਨਾ ਥਸੀ ਦੁਸਮਨ ਕਵਨ ਬਿਚਗਾ ਕੁਨ ਸਕੈ
 ਚੰਡ ਹੋ ਕੀਨਿ ਠਲ ਲਾਇ ਗਵਗਾ ॥ ੨੪ ॥ ਦੇਹੁ ਜਿਸ
 ਪੁਸ਼ਟੀ ਪੇਸਿ ਨ ਕੇ ਕਵਨ ਬਿਚਗਾ ਵਤ ਜੀਭਿ ਮ
 ਗਥਿ ਪੈਤੁ ਸੁ ਅਗਿ ਸੁ ਸੰਘਾ ॥ ੨੫ ॥ ੪੬ ॥ ੩ ॥ ਛੀ
 ॥ ੨੬ ॥ ਮੁੰਗਾ ਚੰਨ ਦਕਸ਼ੀਣਾ ਚੰਨਾ ਦਵਾ ਮਾਰ
 ਦੀਆ ਗਮਨ ਬਰਨ ਨੰਨ ਮੰਤ੍ਰ ਦਸੰ ਮੰਤ੍ਰਾ ਸਾ
 ਪਤਮਤਮ ਕਮਾ ॥ ੧੩ ॥ ਚੰਨਾ ॥
 ਸਥਕ ਲਾਸ ਬਸ ਪਉ ਬਗਾਤੁ ਥਰੈ ਕੈ ਵੈਖੀ ਸਭ ਮ
 ਗਾ ਅਰਕੁਤ ਗਤਿ ਗਤ ਨਿਖਾਈ ॥ ਸਥ ਸੰਕਟ ਤੋ
 ਲਾਏ ਬਚਈ ॥ ੧ ॥ ਬਰਸੰ ਕਟ ਤੇ ਸੰਤ ਬਚਾਈ ॥ ਸਥ ਸੰ
 ਕਟ ਕੰਟਕ ਜਿ ਮਿਘਾਈ ॥ ਵਾਸ ਜਾਨਿ ਮੁਕਿ ਗੀ ਸਤਾਈ ॥
 ਪੁਤਰੈ ਲਯੋ ਬਚਾਈ ॥ ੨ ॥ ਅਥ ਜੋ ਜੋ ਮੈਲ ਬੇਤਮ
 ਸਾ ॥ ਸੋ ਸੋ ਕੋਤੁ ਮੈ ਅਰਾਸਾ ਜੋ ਪੁਤ੍ਰ ਕ੍ਰਿਪਾ ਕਟ ਛਰਿ
 ਖੈਰੈ ॥ ਸੋ ਤਵ ਦਸਉ ਚਰਤੈ ॥ ੩ ॥ ਜਿਹ ਜਿਹ ਬਿਧਿ
 ਮੈਲ ਬੇਤਮ ਸਾ ॥ ਚਤਤਿ ਨ ਕੇ ਕੀਯੋ ਪ੍ਰਕਾਸਾ ਜੋ ਜੋ
 ਜਨ ਮਧੁ ਬਲੇ ਹੋਗਾ ॥ ਕਹਿੰਦੁ ਸੁਪ੍ਰਭ ਪ੍ਰਕਾਸ ਤੇ ॥ ੪ ॥
 ਸਥਕ ਲਾਏ ਪਤ ਅਪਗਾਵੇ ਬਿਕਲਿਕਾ ਮਤ ਹਮ
 ਗਾ ਮਨੁ ਅੰਗੁ ਮੁਹਿ ਮਨ ਸਾਮਈ ॥ ਜਿਨ ਮੈ ਕੋ ਸੁਭ ਕ੍ਰਿਪਾ
 ਪੜਈ ॥ ੫ ॥ ਜਬ ਮਨ ਸਾਮਨ ਮਯਾ ਬਿਚਗੀ ॥ ਗੁਰ ਮਨੁ
 ਅਥ ਹੋ ਕਹਿਯੋ ਸੁਧੀ ॥ ਜੇ ਤੇ ਚਰਿਤ ਪੁਰਤਨ ਲੇਹਾ ਤੇ

ਤੇ ਅਬ ਚਹਿ ਅਤੈ ਕੋਹੇ ॥੬॥ ਸਬ ਕਾਲ ਕੁਹਨ ਤ
 ਬਭੇਗਾ ਸੇਵਕ ਜਾਨਿ ਰਖਾ ਸਭੇਗਾ ਜੋ ਜਨਮ ਪੁਰਖ
 ਲੇਭੇ ਯੋਸੈ ਸੋ ਸਭ ਸਿਮਰਨ ਕਰਿ ਯੋ ॥੭॥ ਮੈ ਕੋਇ ਤੀ
 ਹੁਤੀ ਕਹੁ ਸੁਧੀ ਜਾਸ ਪੁਰੁ ਈ ਕ੍ਰਿਪਾ ਕਰਿ ਬੁਧੀ ॥ ਸਬ ਕਾ
 ਲ ਤਬ ਭਯੋ ਰਖਾ ਲਾ ਲੇਹ ਛਹ ਮੈ ਸਬ ਕਾਲ ॥
 ॥ ਸਬ ਕਾਲ ਸਭ ਸਬ ਕਾਲ ਲੇਹ ਛਹ ਸਬ ਕਾਲ
 ਸਾਲਾ ਛੀਠ ਭਯੋ ਤਵ ਕ੍ਰਿਪਾ ਲਖਾਈ ॥ ਐਹੋ ਛੀਠ ਸਭਨ
 ਭਯੋ ਹਈ ॥੮॥ ਜਿਹ ਜਿਹ ਬਿਧਿ ਜਨਮ ਸੁਧਿ ਅਈ ॥ ਤਿ
 ਮਿਤਿ ਮਿਕਹੇ ਗਿਰਿ ਬਥਨਈ ॥ ਪ੍ਰਥਮੇ ਸਤ ਜੁਗ ਜਿਹ ਬਿ
 ਧਿ ਲਗਾ ਪਹਿਲੇ ਦੇ ਬਿਰਹਿ ਤੋ ਕੋ ਕਹਾ ॥੯॥ ਪ੍ਰਥਮੇ ਚੰਡਿ
 ਚਰਿਤ ਬਨ ਯੋ ਨਖਿ ਸਿਖ ਤੇ ਕ੍ਰਮ ਭਾਖਿ ਸੁਨ ਯੋ ॥ ਛਿਰਿ
 ਬਾਤ ਬਪ੍ਰਥਮ ਸੁਨਈ ॥ ਅਬ ਚਹਤ ਛਿਰਿ ਕੋ ਬਡਈ
 ॥੧੧॥ ੪੧੧ ॥ ਇਹੋ ਸੁਚਾ ॥ ੨੨ ਨਟਕ ਸੁਖ ਮਾਥ ਕਣਕੀ
 ੧੩੩ ਯੋਗ ੧੩੩ ਮ ਚੰਦ ਸੋ ਸੋ ਪਾਏ ॥ ਯੋਗ ੧੩੩
 ਮਸਤੁ ੧੩੩ ਮਸਤੁ ੧੩੩ ॥

ਅਰਿਅਪਰਮਲੇਖਮਨਤਅਕ
 ਲਅਭੇਖਅਲੇਖਮਨਸਾਕੀਸਵਸਕਤਿਰੇਸੁਤਿ
 ਰਹਿਗੋਰਮਸਤਿੰਤੁਪੁਰਬਸਾਦਿਵਸਨਿਸਸਸਿਸੁਰਕੇ
 ਦੀਪਕੀਸੁਸਟਰੀਪਚਤਤੁਪ੍ਰਕਸਾਥੈਰਬਛਇਲਾ
 ਇਸੁਸੁਰਾਪਤਿਰੇਖਤਥੈਠਤਮਸਾ ॥੨੨੨॥ ਕ੍ਰਿਪਾ
 ਸਿਧੁਤੁਮਗੀਕ੍ਰਿਪਾਜੇਕੁਛਮੋਪਗਏਇਸੇਚੰਡਿਕਕੀਕ
 ਬਜਸਮਅੰਗਨਕੋਇ ॥੨੨੩॥ ਜੇਤਿਜਗਮਗੋਜਗ
 ਤਮੈਚਰਿਚਮੁੰਡਪ੍ਰਚੰਡਾਕੁਜਡੰਡਨਿਰੰਡਨਿਅਸੁਗਮੰਡ
 ਨਿਭੁਅਨਵਖੰਡ ॥੨੨੪॥ ਤਰਨਿਲੋਕਉਪਗਨਿਭੁਮ

੬

Digitized by Panjab Digital Library | www.panjabdigilib.org

ਹਿਯੋਤਿਨੋਸੰਭਗਵੰਤਨਮਹਿਸਕਿਯੋਅਤਿਜੋਪੈਥਲੀ
 ਹੈ।ਸਾਲਭਏਤਿਨਪੰਚਜਾਮਦੁਲਾਰਤੇਨਹਿਬਹਟ
 ਲੀਹੈ।ਵੈਤਨਹੀਕਹਿਯੋਹਰਿ

ਕੈਕਛਮਾਂਗੁਕਹਿਯੋਸਿਰਦੇਹੁਭਲੀਹੈ।ਧਮਿਉਗੁਪੁੱਛੁ
 ਸੋਕਾਦਿਕੈਜੋਤਿਲੈਅਪਨੇਅੰਗਮਲੀਹੈ॥੧੧॥ਸੰਸਾਰ॥

ਵੇਦਨਥਾਯੋਜਮਧਕੈਟਭਕੈਮਾਭਿਕੈ।ਦੀਨੈਸਕਲ
 ਸਮਾਜਵੈਕੁੰਠਗਾਮੀਹਰਿਭਏ॥੧੨॥ਏ॥੩॥ਸੰਸਾਰ॥

ਗੋਸ੍ਵਾਮੀਡੀਚਰੇਡਰੇਕਾਨੇਜੇਲਾਸਮਧੁਨਰਭਬਹਟ
 ਪ੍ਰਥਮਾਏਗਾਏ॥੧੩॥ ਧਨਗਾਬਹੁਹਿਭਏਮ

ਨਿਖਾਸੁਗਤਿਨੈਕੈਸਕੀਆ।ਭੁਜਾਜੋਮਿਕਰਿਜੁਧਜੀਤਿਸਥ
 ਜਗੁਲੀਆ।ਸੁਗਸੰਬੁਧਸੰਪਯੋਗਨਹਿਪਚਰਿਕੈ।ਫੁਕਦੁ

ਕਕਰਿਡੇਅਭੁਪੁਧਾਭਿਕੈ॥੧੪॥ਸੰਸਾਰ॥ ਜੁਧਕਰਿਯੋਮਹਿ
 ਥਾਸੁਗਵਨਵਮਹਿਸਥੈਸੁਗਸੈਨਗਿਰਯੋ।ਕਿੰਜਗਦੁਕਦਏ

ਅਰਿਖੇਤਮਤਥਾਬੰਡਮਤਰਨਪਯੋ।ਸੁਨਤਗਭਗਿਯੋ
 ਨਿਸਭਿਯੋਜਸੁਤਛਾਥੈਕੈਕਥਿਯੋਮਨਅਯੋ।ਮਹਿਕੈਛ

ਤਿਨਕੁੰਡਕੈਛ੨ਮੈਮਨਹੁਪੈਠਿਕੈਰਮਅਨਯੋ॥੧੫॥
 ਲੈਮਤਥਾਸੁਗਅਤ੍ਰਸੁਸਤ੍ਰਸਥੈਕਵਲਤ੍ਰਜਿਯੋਹੀ

ਹੈਕੈਮੋ।ਲੁਥਪੈਲੁਥਹੀਗੁਥਜੁਥਾਗੇਗਿਗਿਸੇਥਸੈਧਵ
 ਭੋਗਮੇਰਸੋਨਿਸਤਲੇਤੁਮੈਲਾਲਕਾਲਪਰੇਨਮੈਗਜਕ

ਗਮਨੈਰਜੀਸੀਤਕਲਮੇਕਲਕੇਥਗੇਮਨੇਕਕਤਕਰਿ
 ਡੇ॥੧੬॥ ਲੈਸੁਗਸੰਗਸਥੈਸੁਗਪਲਸੁਕੇਪਿਕੈਸੁਤ੍ਰ

ਕੈਸੇਧੈਧਾਏ। ਰੈ ਮੁਖ ਛਰਲੀ ਏਕ ਵਹੰ ਕਹਹੰ ਕਹਪੁ
 ਤਲਗਾਏ। ਸੇਨ ਮੈ ਰੈ ਤ ਸੁਗ ਕਰੇ ਕਥਿ ਕੇ ਮਨ ਭਉਇ
 ਤੈਛਿ ਧਿਧਾਏ। ਰਾਮ ਮਨੋਰਥ ਜੀ ਤਿ ਕੈ ਭਾ ਲੁਕਦੈ ਸਿਰਪਾਉ
 ਸਥੈ ਪਹਿਰਾਏ॥੧॥ ਮਦਖਾ॥ ਘਾਇਲ ਪੁਮਤ ਰੋਗ ਮੈ
 ਇਕੋਟ ਲਤ ਰੈ ਪਰਨੀ ਬਿਲ ਲਤੋ। ਰੋਗਤ ਬੀਚ ਕਥੀਧ
 ਠਿਕੈ ਜਿ ਰੋਖਤ ਕਾ ਘਰੈ ਰਹ ਪਤੋ। ਘੋਮ ਹਥ ਸੁਗ ਜੁਧ
 ਕਿਯੋ ਤ ਬੀਬੁ ਕਹਿੰ ਫੁਭੇ ਫੁਭੇ ਗਤੋ। ਸੇਨ ਪ੍ਰਵਹ ਮੈ ਪਾਇਧ
 ਸਾਧਿਕੈ ਸੇਵਤ ਸੁਗ ਮਨੋ ਮਰਮਤੋ॥੫॥ ਮਦਖਾ॥ ਜੁਧ ਕ
 ਠਿਯੋ ਮਹਿ ਬਾਸੁਗ ਰਨ ਵਰੇਖਤ ਭੰਨੁ ਚਲੈ ਨਹਿ ਪਥਾ। ਸੇ
 ਨ ਸਮੁਹ ਚਲਿਯੋ ਲਾਖਿ ਕੈ ਚਤੁਰਨ ਨ ਭੁਲਿ ਗਏ ਸਥ
 ਗ੍ਰੰਥਾ। ਮਾਸੁ ਨਿਤ ਕਿਕੈ ਗ੍ਰੰਥੁ ਫੁਭੈ ਚਟ ਸਾਧ ਪ੍ਰੈ ਜਨੁ ਬਾਧਿ
 ਕ ਸੰਥਾ। ਮਾਸੁ ਤੀਤ ਟਲੈ ਭਟੇ ਲੇਖਿ ਸਿੰਗਾ ਲਕਿ ਸਿੰਧ
 ਬਨ ਵਤ ਕੰਥਾ॥੬॥ ਰੋਗ॥ ਅਗਨਿ ਤ ਮੇਗ ਨੈ ਕੋ ਭਜੈ
 ਜੁ ਸੁਗ ਕਰਿ ਤਾ ਸਾਧਿ ਧਿਆਨ ਮਨ ਸਿਵ ਕੋਤ ਕੀ ਪੁਗਿ ਕੈ
 ਲਾਸ॥੭॥ ਰੋਗ॥ ਦੇਵ ਨੋ ਕਧਨ ਪੰਮ ਸਥੈ ਰੈ ਤਨ ਲ
 ਏ ਛਿਨ ਫਿ। ਰਏ ਕਢਿ ਸੁਗ ਪੰਮ ਤੇ ਬਸੇ ਸਿਵ ਪੁਗਿ ਜਾਇ
 ॥੮॥ ਰੋਗ॥ ਕਿਤ ਕਰਿ ਵਸ ਬੀਤਿ ਤਹੰ ਨ ਵਨ ਨਿਕਸੀ
 ਰੇਵਾ। ਬਿਧਿ ਪੁਰਖ ਸਥੈ ਰੇਵਤ ਨ ਕਰਿ ਰੇਵ ਕੀ ਸੇਵਾ
 ॥੯॥ ਰੋਗ॥ ਕਹਿੰ ਹੋ ਕੀ ਕਤੀ ਮਾ ਲੁਮ ਖੁਦ ਰੇਵੀ ਸੇਤੀ
 ਲਿਯਾ ਮਹਿ ਬਾਸੁਗ ਮਾਛੀ ਨਿਧਾ ਮਹੈ। ਕੀਜੈ ਸੇਊ ਬਾ
 ਤ ਮੰਤਰੁ ਮੈ ਕੈ ਸੁਹਤ ਗਤ ਸੇਵ ਕਕਰੀ ਮਤ ਕਿਆਏ

ਤੁਅਸਮੈਗਾਰੀਜੈਬਜਰੇਸਹਮੈਮੇਦੀਐਕਲੋਸਕੀ
 ਜੀਐਮਭੇਸਉਨੈਬਰੇਖਹਕਮੈਗਾਕੁਕਰਕਮਾਹਤਨ
 ਕਉਨਮਲੈਕੈਤਹਿਮਾਹਤਹੈਤਕਲੈਕੈਖਵੈਦਕਨਮ
 ਹੈ॥੧੧੨੩॥ ਵੈਤਨਕੇਬਧੋਕੈਜਥੈਚੰਡੀਕਿਯੋਪ੍ਰਕਾਸਾ॥
 ਸਿਧਸੰਖਮੁਅਸਤ੍ਰਸਥਸਸਤ੍ਰਅਇਗੋਪਸਾ॥੧੨॥
 ੧੨੪॥ ਵੈਤਸੰਘਸਨਕੇਨਿਮਤਕਲਜਨਮਅਹਲੀਨਾ॥
 ਸਿਧਚੰਡੀਬਹਨਭਯੋਸਤ੍ਰਨਕੈਦੁਖਰੀਨ॥੧੩॥੧੪੦॥
 ੧੪੧॥ ਰਹਨਰੀਘਰਿਗਜਸੇਬਲਾਸਿਧਹਿਕੇਬਲਾਸਿਧ
 ਧਰੋਗੋਗਮਮੈਨਸਰਕਲਾਹਿਜਨੁਪਹਨਪੀਤਪੈਬ੍ਰਿਛਹੇ
 ਹੈ॥ਮੇਰੁਕੇਸੰਧਿਮੈਨਜਮੁਨਲੋਕੇਤੁਕੀਪੁਜਪੈਭ੍ਰਿਗਫਗੋ॥
 ਮੈਨਮਹਾਪ੍ਰਭੁਲੈਕੈਕਮਨਸੁਭੁਧਰਭੁਮਿਤੇਨਿਅਗੇਕਹੈ
 ੧੪੨॥੧੪੩॥ ਘੰਟਕਗਰਾਤ੍ਰਿਸੁਲਾਸਿਸੰਖਸਰਸਨਥ
 ਨਾਚੋਕਥੋਕਕਮੈਲੀਏਜਨੁਗੀਖਮਭਿਤੁਭਨ॥੧੪੪॥
 ੧੪੫॥ ਚੰਡਕੋਪਕਭਿਚੰਡੀਕਏਅਭੁਪੁਕਲੀਨਾਨਿਕਟ
 ਥਿਕਟਪੁਰੈਤਕੇਘੰਟਾਕੀਪੁਨਿਕੀਨ॥੧੪੬॥ ਸੁਨਿ
 ਘੰਟਾਕੇਭਿਸਥਰਾਅਸੁਗਨਅਸਿਸਨਲੀਨਾਚੰਡਕੋਪ
 ਕੈਜੁਥੈਜਤਨਜੋਧਕੀਨ॥੧੪੭॥ ਪੈਤਲੀਸਪਟ
 ਮਅਸੁਗਸਜਿਯੋਕਟਕਚਤੁੰਗਾਕਛੁਬਏਕਛੁਰਹਿਨ
 ਕਛੁਭਟਹਿਪਕੇਸੰਗ॥੧੪੮॥ ਭਏਇਕਰੇਰਲਪਟ
 ਮਰਸਪੰਡਹਅਭੁਈਸਾਪੰਡਹਕੀਨੇਰਹਿਨੇਰਸਥਏਸ
 ਗਈਸਾ॥੧੪੯॥ ਵੈਸਥੈਇਕਥਹਿਵੈਤਸੁਅਏ

ਸੁਨਤਬਕਨੇਚੰਡੀਕਮਨਮੈਉਡੀਸਾਇਸਥੈ
 ਨਕੈਕੋਕੀਸੈਵੇਦੁਧਜਾਇ॥੧੫॥੧੫੧॥

ਚੈਚਿਕੇਸਾਮੁਹਿਕੇਗਲੈਕਰਥਨਕਮਨਤਨਿਘਨੇ
 ਉਨਕੇਪਸੇਸਿਧਹਿਮੇਗਾਚੰਡਿਸੰਭਰਿਤਚੈਕਰਿਵਹਿ
 ਕਰਿਕੈਸੁਤੁਸਮੁਹਿਵੇਗਾਖਡਵਜਗਨਕੇਮਗਨੀਤਿਹ
 ਪਰਥਨੈਜਨਮੇਘਚਿਡੇਗੇ ॥ ੨੦ ॥ ੨੧ ॥ ਵੈਤਕੋਪਿਐਕ
 ਸਾਮੁਹੰਗਯੇਤੁਗਮਡਗਿਸਨਮੁਖਦੇਵੀਕੇਭਯੇਸਲ
 ਭਰੀਪਅਨੁਗਿ ॥ ੨੨ ॥ ਭੰਵੇਗਾਬੀਰਥਲੀਸਿਰਦਰ
 ਰਇਤਸੁਕੇਪਕੈਮਾਨਦੇਖਗਨਿਕਹਿਯੋਇਕਰਯੇਤਨ
 ਚੰਡਿਪ੍ਰਚੰਡਿਕੇਦੁਸਰਕੇਹਿਕੇਸਿਰਭੁਗਿਯੋਚੰਡਿਸੰ
 ਭਰਿਤਚੈਬਲੁਧਰਿਲਯੇਗਹਿਨਰਿਧਰਪਰਮਹਿਯੋ
 ਜਿਯੋਪੁਚੀਅਸਭਿਤੁੰਜਾਇਕੈਲੈਪਦਕੰਪਦਸਥ
 ਪਛਹਿਯੋ ॥ ੨੩ ॥ ੨੪ ॥ ਦੇਵੀਮਹਿਯੋਵੈਤਯੋਲਹਿ
 ਯੇਜੁਸਨਮੁਖਅਇਆਪੁਨਿਸੁਤਨਕੀਸੈਨਮੈਪਸੀਸੁ
 ਸੰਖਥਜਾਇ ॥ ੨੫ ॥ ੨੬ ॥ ਲੈਕਰਚੰਡਿਕੁਵੰਡਪ੍ਰ
 ਚੰਡਮਭਥਰਥੰਡਤਚੈਯਯਕੀਨੋਇਕਹਿਥਗਨਿਤਹਿ
 ਠੰਕਹਿਸੁਧਹਿਚਿਦਰਿਸਚੈਰਲੁਰੀਨੋਵੈਤਘਨੇਗਨ
 ਮਹਿਠੰਨੇਲਖਿਸੈਨਸਨੇਕਥਯੋਮਨਚੀਨੋਜਿਯੋਖਗ
 ਰਜਥੰਡੇਅਹਿਗਜਸਮਾਜਿਕੈਕਦੈਕਤਕਹਿਲੀਨੋ
 ॥ ੨੭ ॥ ੨੮ ॥ ਭਗੀਚਮੁਮਹਿਖਾਸੁਗੀਤਕੀਸਗਨਿਨਿਜੁ
 ਈਸਾਧਾਇਜਾਇਤਿਨਯੋਕਹਿਯੋਯੇਪਦੁਮਭਦਰੀ
 ਸਾ ॥ ੨੯ ॥ ੩੦ ॥ ਸੁਨੇਮਹਿਖਾਸੁਗਮੁਚਮਹਿਮਨਮੈ
 ਉਠਯੋਹਿਸਾਇਆਮਹਿਯਾਦੀਨੀਸੈਨਕੋਘੇਹੁਦੇਵੀਜਾ

ਦੇਵੀਮਹਿਯੋਤਚੁਪ੍ਰਥਲੀਥਿ
 ਸੰਕੀਨਾਮਸਤਧਾਰਿਕੀਕਰਨ
 ਚੰਡਿਕਾਕੀਦੀਨਾ ॥ ੨੯ ॥

ਇਹ ਸਭ ਕੁਝ ਬਤ ਸੁਨੀ ਪ੍ਰਭ ਕੀ ਸਥਾ ਸੈਨ ਹਿ ਸੁਗੰਮ
 ਲਾਇਕੁ ਮੰਤ੍ਰ ਕਰਿ ਯੋਗੀ ਜਾਇ ਪੈ ਚੁਭ ਮਤੇ ਧਾਇ ਕੇ ਰਣ
 ਇਹੋ ਮਨ ਮਧਿ ਪਰਿ ਯੋਗੀ ਮਗਹਿ ਮਧਿ ਪੁਕਾਰਿ ਪਰੇ ਮਾਸਿ ਲੈ
 ਕਰ ਮੈ ਰਲ ਯੋਗ ਬਹਿ ਯੋਗੀ ਘੋਰਿ ਲਈ ਚੁਭ ਮਤੇ ਚੰਡਿ ਸੁ
 ਚੰਦ ਮਨੋ ਪਰ ਬੇਖ ਪਰਿ ਯੋਗੀ ॥ ੨੮ ॥ ਨਾਨਕ ਅਲੋਚਿ ਚਮੁ ਮ
 ਹਿ ਖਾਸੁ ਕੀ ਕਰਿ ਚੰਡਿ ਕਵੰਤ ਪ੍ਰਚੰਡ ਪਰਿ ਯੋਗੀ ਰਚਿ ਨਾਮ
 ਮਚ ਲਾਇ ਪਾਨੇ ਸਰੋਕੀ ਪਤ ਯਾਨ ਕਜੁ ਪਕਰਿ ਯੋਗੀ ਭੀਜਿ
 ਭਏ ਅਰਿ ਕੇ ਤਨ ਤੋ ਭੁਟਿ ਸੋਨ ਸੰਭੁਤ ਧਰਾਨਿ ਪਰਿ ਯੋਗੀ ਅ
 ਠਵੈ ਸੰਭੁਤ ਚੰਡੇ ਚੁਭ ਮਨੋ ਯਾਗ ਮੈ ਥਿਧੈ ਨੇਉ ਗਰਿ ਯੋਗੀ
 ॥ ੨੯ ॥ ਕਿ ਪਭਗੀ ਅਰਿ ਰਲਾ ਥਿਧੈ ਚੰਡੀ ਚਕ੍ਰ ਸੰਭਾਗੀ
 ਇਕ ਮਾਸਿ ਕੈ ਦੂਕੀ ਏਕੈ ਤੇ ਕੀਨੇ ਚੰਡੀ ॥ ੩੦ ॥ ਇਹੁ ਭ
 ਤਿ ਕੇ ਜੁਧ ਕਰਿ ਯੋਗੁ ਨਿਕੈ ਕਵਿ ਲਾਸ ਮੈ ਪਿਆਨ ਭੁਟਿ ਯੋਗ
 ਰਕਾ ਪੁਨਿ ਚੰਡਿ ਸੰਭਾਗਿ ਭੰਗਿ ਰਾਗੁ ਨਿਸੰਖ ਬਾਜਿ ਇਕਰਿ
 ਯੋਧ ਰਕਾ ॥ ੩੧ ॥
 ॥ ਸਿਰਸੁ ਤੁਨ ਕੇ ਪਰ ਚਕ੍ਰ ਪਰਿ ਯੋਗੁ ਭੁਟਿ ਮੈ ਸੇਧਾਨਿ
 ਯੋਗ ਕੇ ਬਰਕਾਜੁ ਨੁਖੇਲ ਨੈ ਸੰਭਿਤ ਤਦ ਜਾਇ ਚਲਾ
 ਵਤ ਪੈ ਕਿਛੁ ਲੀਲ ਰਕਾ ॥ ੩੨ ॥ ॥ ਰੋਖ ਚਮੁ ਮਹਿ ਖ
 ਸੁਗੰਦ ਵੀ ਬਲਾਨਿ ਸੰਭਾਗਿ ਕਭੁ ਸਿਧਾਨਿ ਕਭੁ ਚੰਡੇ ਸੰਭਾ
 ਗੇ ਸੰਭਾ ਸੰਧਾ ॥ ੩੩ ॥ ਇਕ ਭਾਜੇ ਨਿਪ ਪੈਗੇ ਕਹਿ
 ਯੋਗਤੀ ਸਥਾ ਸੈਨਾ ਯੋਗੁ ਨਿਕੈ ਕਵਿ ਮੈ ਸੁਸਰ ਚਿਅ ਯੋ
 ਗਨ ਯੋਗ ॥ ੩੪ ॥ ॥ ਜੁਇ ਪਗੀ ਸਥਾ ਸੈਨ ਲਖੀ ਜਥ

ਤੇ ਮਹਿਖਾ ਸੁਰਖਗ ਸਭੇ ਗਾਚੀ ਭ੍ਰਿਖ ਚਿਤਿ ਕੇ ਸਮੁਹੇ ਜਾ
 ਇਭਾ ਨਕਭਾ ਲਕ ਜਿਯੇ ਚਥੇ ਕੇ ਗੋਮੁ ਵਗ ਲੈਅ
 ਪੁਨੇ ਕਥੰਡਿ ਸੁਕੈ ਬਰਤਤ ਨਉ ਪਰਤੋ ਗਾਜਿਯੇ ਹਨੁ
 ਮਾਨਉ ਖਰਿਪਾ ਸਕੰਦ ਵਨ ਕੇ ਉਰਭੀ ਤਰਮਾਰੇ ॥ ੩੫ ॥
 ਫੇਰਿ ਸਾਸਨ ਕੋ ਗਹਿਕੈ ਕਰਬੀ ਹਨੇ ਤਿਨ ਪਸਿ
 ਨ ਮੇਗੋ ਘਾਇਲ ਪੁਖਿ ਪਰੇਸਨ ਮਾਹਿਕਰਤ ਹੈ ਗਿਰਿ
 ਸੇਗ ਜਲੰਗੋ ਸੁਰਨ ਕੇਤਨ ਕੋ ਚਨ ਸਾਥ ਪੈਯੋ ਪਰਤਾਉਉ
 ਰੈਤਨ ਚੰਗੋ ਜਾਨੁ ਰਵੰਬਨ ਮਾਝ ਲਗੇਤਨ ਕੀਟਨ
 ਭਛੋ ਕੇ ਵੈਰੇ ਭੁਜੰਗੋ ॥ ੩੫ ॥ ਸਭੈ ਯਾ ਕੋ ਪਭਗੀਰਠ ਚੰਡਿ
 ਪ੍ਰਚਰਿ ਸੁਪ੍ਰਿਕੈ ਸਿਧ ਪਸੀਰਨ ਮੈ ਕਰਵ ਰਿਲੈਲਾ
 ਲਕੀਏ ਅਰਿਖੇਤ ਲਗੀ ਬਝ ਵਨ ਲਜਿਯੋ ਬਨ
 ਮੈ ਤਬ ਘੋਰਿ ਲਈ ਚੰਡੁ ਓਰ ਤੇ ਵੈਤਨ ਯੋਊ ਪਮਾਉ
 ਪਜੀ ਮਨ ਮੈ ਮਨ ਤੋਤਨ ਤੇ ਜਚੈ ਜਗਮਾ ਤੇ ਕਰ
 ਮਿਨਿ ਜਾਨੁ ਪਨੇਰ ਪਨ ਮੈ ॥ ੩੬ ॥ ਸਭੈ ਯਾ ਭੁਟਿ ਗਈ
 ਧੁਜਨੀ ਸਿਗਰੀ ਅਸਿ ਚੰਡਿ ਪ੍ਰਚਰਿ ਜੈ ਕਰ ਲੀਨੈ ॥ ਵੈ
 ਤ ਮੈ ਨਹਿ ਬੇਖ ਕੈ ਬਹੁ ਤੇ ਬਰਬੰਡ ਮਹਾ ਬਲੁ ਕੀਨੈ
 ॥ ਚੰਕ੍ਰਚਲਾਇ ਰਹੈ ਕਰਤੋ ਸਿਸਤੋ ਕੈ ਮਸਿਜੁ ਰਕ
 ਸਿਰੀਨੈ ਸਿਨਤ ਪਰ ਚਲੀ ਨਭ ਕੋ ਜਨੁ ਸੁਰਕੋ ਮਜ
 ਲੰਜੁ ਲਿਰੀਨੈ ॥ ੩੭ ॥ ਸਭੈ ਯਾ ਸਥ ਸੁਰਸੰਘ ਰਿ
 ਰੇਤਿ ਤੇ ਬੇਤ ਮਹਾ ਬਰਬੰਡ ਪਰਕ੍ਰਮ ਕੈ ॥ ਤੇ ਸ੍ਰੇਨ
 ਤਸਿ ਧੁਭ ਯੋ ਪਰੀ ਪਰਿ ਪੁਜਗਿਰੇ ਅਸਿ ਕੇ ਪਮਕੈ ॥

ਗਮਤ ਪ੍ਰਤਪਰੇ ਸੁਰਤ ਪਸੁਰ ਨਵ ਸੈਨ ਗਈ ਜਾ ਮੈਕੈ॥
 ਮੁਹਿ ਅਗਿ ਸਿਧੁ ਕੇ ਰਲੇ ਪੈਠਿ ਕੈ ਰਾਮਿ ਨਿਜਿ ਘੋਰੁ ਗਾ
 ਮੈਕੈ॥ ੧੫॥ ੧੬॥ ਜਬ ਮਹਿ ਬਸੁਰ ਮਹਿ ਯੋਸ ਬੈਰੇਤ
 ਕੇਰ ਜਾਤ ਬਕ ਅਰਭੈ ਜੇ ਸਬੈ ਛਡਿ ਯੋਸ ਕਲਾ ਸਮਾਜ
 ੧੭॥ ੧੮॥ ਮਤ ਬੀਰ ਕਹੀ ਦੁਪਤੀ ਕੋ ਭਨੁ ਮਨੈ ਦੇਵ
 ਕਿ ਕਜੇ ਦੇਵੀ ਰਹਿ ਯੋਰੈਤ ਮਾਠਿ ਕੈ॥ ਐਰ ਲਭ ਜਿਯੋ ਜੈ
 ਸੋ ਪੈਨੁ ਤੇ ਭਜੇ ਮੇਘਾਇ ਤ੍ਵਰੀ ਨਿਰਜ ਬਲਾ ਅਪਨੇ ਸੁਧ
 ਕੈ॥ ਵਿਸੇ ਸੇ ਸੇਨੇ ਸੇਨੇ ਸੇਨੇ ਸੇਨੇ ਸੇਨੇ ਸੇਨੇ ਸੇਨੇ
 ਸੁਰ ਮੰਡਲਾ ਬਿਚਰਿ ਕੈ॥ ਈਭਈ ਗੁਪਤ ਪ੍ਰਗਟ ਜਾਇਤ
 ਭਈ ਜਾ ਬੈਠੈ ਤਿਹ ਅਬ ਕੋ ਭਰਿ ਕੈ॥ ੧੯॥ ੨੦॥
 ੨੧॥ ੨੨॥ ੨੩॥ ੨੪॥ ੨੫॥ ੨੬॥ ੨੭॥ ੨੮॥
 ੨੯॥ ੩੦॥ ੩੧॥ ੩੨॥ ੩੩॥ ੩੪॥ ੩੫॥ ੩੬॥
 ੩੭॥ ੩੮॥ ੩੯॥ ੪੦॥ ੪੧॥ ੪੨॥ ੪੩॥ ੪੪॥
 ੪੫॥ ੪੬॥ ੪੭॥ ੪੮॥ ੪੯॥ ੫੦॥ ੫੧॥ ੫੨॥
 ੫੩॥ ੫੪॥ ੫੫॥ ੫੬॥ ੫੭॥ ੫੮॥ ੫੯॥ ੬੦॥
 ੬੧॥ ੬੨॥ ੬੩॥ ੬੪॥ ੬੫॥ ੬੬॥ ੬੭॥ ੬੮॥
 ੬੯॥ ੭੦॥ ੭੧॥ ੭੨॥ ੭੩॥ ੭੪॥ ੭੫॥ ੭੬॥
 ੭੭॥ ੭੮॥ ੭੯॥ ੮੦॥ ੮੧॥ ੮੨॥ ੮੩॥ ੮੪॥
 ੮੫॥ ੮੬॥ ੮੭॥ ੮੮॥ ੮੯॥ ੯੦॥ ੯੧॥ ੯੨॥
 ੯੩॥ ੯੪॥ ੯੫॥ ੯੬॥ ੯੭॥ ੯੮॥ ੯੯॥ ੧੦੦॥

ਸਿਰਥੇ ਚੁਭਾ ਰਭਈ ਪਰਨੀਗਤਿ ਅੰਗੀ

ਲਾਵੈ ਚਿਤ ਕੇ ਲਾਤਲ ਰੇਵ ਪੁਗੀ ਮਿਲਿ ਰੇਵ ਨਿਕੇ ਕੁਲ
ਮੰਗਲ ਲਾਵੈ ॥ ੧੨ ॥ ਐਸੇ ਚੰਡਿ ਪ੍ਰਤ ਪਤੇ ਰੇਵ ਨ
ਬਾਇਓ ਪ੍ਰਤ ਪਾਤੀ ਨ ਲੋਕ ਜੈ ਜੈ ਕਰੈ ਗੈ ਨ ਮਸਤ ਜਾਪਾ ॥
੧੩ ॥ ਇਸੀ ਤਿਸੇ ਰੇਵ ਤਨ ਜ ਕੀ ਯੋ ਸੁਖ ਮਨਾ ਬ
ਹੁਰਿ ਸੁਭਨ ਸੁਭ ਦ੍ਰੈ ਰੇਤ ਬਹੁ ਬਲ ਵਨਾ ॥ ੧੪ ॥ ਇ
ਤ੍ਰੇ ਲੋਕ ਕੇ ਰਜ ਹਿਤ ਚ ਡਿਧ ਏ ਨਿਪ ਸੁਭਾ ਸੈਨ ਚ ਚਿੰਗ
ਨਮਰੀ ਪਾਇ ਕਰ ਬਹੁ ਕੁੰਭ ॥ ੧੫ ॥ ਬਾਜਤ ਤੰ ਕੁਧ
ਗੀਧ ਨਿਕੰਨ ਸਸੰਕਿ ਪਰੰਗ ਮੁਰਤ ਪੈ ਗੈ ਸੁਗਮੈ ਨ ਹਿਰੀ
ਦੁਤਿ ਰੇਖਿ ਕੈ ਜੁਧ ਕੈ ਰੇਤ ਭਏ ਇਕੋ ਠੰਗੈ ਕਾਪਿ ਸਮੁਦ੍ਰਿਓ
ਮੇਭੁ ਲਿਯੋ ਰਯਾ ਲੋਯੋ ਸੁਗਲੋਕ ਜ ਬੈਰਲਾ ਸੁਭ ਨਿਸੁਭ
ਕੈ ਰੈ ॥ ੧੬ ॥ ਰੇਵ ਸਬੈ ਮਿਲਿ ਕੈਤ ਬੈ ਗਏ ਸਕ੍ਰਪ
ਹਿਧਾਇਾ ਕਹਿੰ ਰੇਤ ਅਏ ਪ੍ਰਬਲ ਕੀ ਜੈ ਕੈਨ ਉਪਾਇ ॥
੧੭ ॥ ਸੁਨਿ ਕੋ ਪਿਯੋ ਸੁਗਪਾਲ ਤਬ ਕੀ ਨੋ ਜੁਧ ਉਪਾਇ ॥
ਖਰੇਵ ਗਨ ਜੇਹੇ ਤੇਵ ਤਲੀ ਏ ਬੁਲਾਇ ॥ ੧੮ ॥
ਭੂਮਿ ਕੇ ਭਰ ਉਤਰਨ ਕੈ ਜਗਦੀਸ ਬਿਚਰਿ ਕੈ ਜੁਧ ਠਟਾ ॥
ਗਗਨ ਮਰ ਮਤ ਕਰ ਬਿਚਰ ਬਗਪਤਿ ਲਸੈ ਜਨ ਰੰਗ ਠਟਾ ॥
ਪਹਿੰ ਤਨੁ ਤਨ ਫਿਰੰ ਤਹੰ ਬੀਰ ਲਾਏ ਬਗ ਛੀਕ ਗ ਬਿਜੁਭ
ਟਾਰ ਲਾ ਰੇਤ ਨੋ ਕੇ ਅਰਿ ਰੇਵ ਨ ਪੈਉ ਮਡਿਯੋ ਮਨੋ ਪ੍ਰਯ
ਮੰਡਪਟਾ ॥ ੧੯ ॥ ਸਕਲ ਰੈਤ ਇਕੋ ਭਏ ਕਰਿਯੋ
ਜੁਧ ਕੈ ਸਾਜਾ ਅਮਰ ਪੁਗੀ ਮਹਿ ਜਾਇ ਕੈ ਪ੍ਰੇਮਿ ਲੋਯੋ ਸੁ
ਗਇ ॥ ੨੦ ॥ ਰੇਵ ਸਬੈ ਲਿਕੈ ਦ੍ਰੁਗ ਕਿਵੇ ਸਬੈ ਨਿਕਸੀ

ਅਸੁਗਰਿਕੀਸੈਨਹਲੀ॥ਹਨਮੈਤਬਅਖਿਕੜਭਏਲ
 ਖਿਸੜਕੀਪੜਜਿਐਸੈਨਹਲੀ॥ਤੁਮਰੀਘਜਿਐਗਜਬ
 ਜਹਲੇਰਥਪਾਇਕਜਿਐਫਲਫੁਲਕਲੀ॥ਰਲਸੁੰਭਕੇਮੇ
 ਘਬਿਡਗਨਕੋਨਿਕਸਿਐਮਘਵਮੈਨੋਪਨਥਲੀ॥
 ੧੨੪੫॥ ਇਤਕੋਪਿਪੁਰੰਦਰੇਵਚਫੇਉਤਸੁੰਭਨਿਸੁੰਭ
 ਫੈਗਨਮੈ॥ਕਰਬਨਕਮਾਨਕ੍ਰਿਪਨਗਰਪਤਿਤਨੁਤਨਤਥੈ
 ਤਨਮੈ॥ਤਬਮਹਿਮਚੀਦੁੰਭਗਤੇਨਗਓਭੁਮਸੁਗਨਕੇਮ
 ਨਮੈ॥ਬਜੁੰਭਕਗਿਐਚਲੇਸੁਨਿਕੈਮਤਿਮੰਦਥਫਿਐ
 ਸਿਵਕੇਗਨਮੈ॥੧੨੪੬॥ ਰਜਪੁਰੰਦਰਕੋਪਕਿਐਇ
 ਤਜੁਧਕੈਦੇਤਜੁਭਉਤਕੈਸੋ॥ਸਿਮਘਟਘੁਮਗੀਘਨ
 ਘੋਗਕੈਘੇਗਿਐਘੇਘਕੈਗਵਿਤੈਸੋ॥ਸੰਕੁਕਮਾਨਕੇਥਨ
 ਲਗੇਸੁੰਭਕਲਾਸੈਅਰਕੈਓਰਾਐਸੋ॥ਮਨੋਪਤਰਕਰਮੈ
 ਚੋਚਪਸਾਗਿਐਸਿਸੁਸਾਕਜੈਸੇ॥੧੨੪੭॥ ਬਾਨਲ
 ਗੋਲਾਖਿਸੁੰਭਚਇਤਪਸੇਗਨਲੈਕਰਵਗਿਨਕੈ॥ਗਿਐਭੁਮਿ
 ਮੈਸੜਗਿਐਇਰਏਥਤੁਸੈਨਥਫਿਐਅਸੁਗਨਕੈ॥ਪ੍ਰ
 ਗਟੇਗਨਜੀਭੁਕਗਿਐਪਿਸਾਚਸੁਐਗਨਭੀਤਿਪੁਕਗਨਕੈ॥
 ਸੁਮਨੋਭਟਸਾਸੁਤੀਤਟਨਤਐਪੁਰਥਪਧਉਤਾਗਨਕੈ
 ੧੨੪੮॥ ਜੁਧਨਿਸੁੰਭਯਾਨਗਫਿਐਅਸਿਅਗੇਨਰ
 ਨਵਕਤੁਕਭਿਐਐਲੇਥਨਿਓਪਗਲੇਥਪਗੀਤਓਗੀਧਿਸ੍ਰਿ
 ਕਲਨਮਾਸਚਗਿਐਐਗੁਰਬਐਸਿਕੇਸਨਤੇਸਿਤਪੁੰਜ
 ਪ੍ਰਵਤਪਗਨਿਧਿਐਐਮਨੋਜਟਧਕੀਜਟਤੇਜਨੁਰੇਸਕੈ

ਬਾਹੀ ਬਾਹੁ ਪੁਕਾਰ ਕੀ ਅਤਿ ਅਗਤਿ ਵੇਤੁ ਰਹੀ ਪਸੈ ਹੈ

ਗੰਗੇ ਨੀਰ ਫਰਿ ਮੈ ਹੈ ॥ ੧੯੦ ॥ ਬਾਹੁ ਸਵਰ ਭਏ ਤਿਓ
 ਹਸੁ ਫੇਨ ਜਿਓ ਚੜ੍ਹ ਫਿਰੈ ਤਰਤਾ ॥ ਕਮ ਅੰਗੁ ਲਿਕਾ ਸਫਰੀ
 ਤਲ ਫੈ ਭੁਜਕਾ ਦਿ ਭੁਜੰਗ ਕਢੇ ਕਰਤਾ ॥ ਘਨ ਕਪੜਾ ਮ
 ਸੋਨਿ ਤਨੀ ਗੈ ਚਕ੍ਰ ਜਿਓ ਚਕ੍ਰ ਫਿਰੈ ਗਠਾ ॥ ਤਬ ਸੁੰਭ ਨਿਸੁ
 ਭਰੁ ਭੁੰਮਿ ਲਿਦਨ ਵਮਾ ॥ ਕਿ ਕੀਰਨ ਮੈ ਸਹਿਤਾ ॥ ੧੯੧ ॥ ੨੦੩
 ਸੁਹਾਗੇ ਜੀ ਤੇ ਅਸੁਹਾਗੀ ਨੇ ਸਕਲ ਸਮਾਜਾ ॥ ਰੀ ਨੇ ਇੰਦੁ
 ਰਜਾਇ ਕੈ ਮਹਾ ਪ੍ਰਥਲ ਬਲਾ ਸਾਜ ॥ ੧੯੨ ॥ ੨੦੪ ॥ ਭੀ
 ਨਿਭੰਡ ਗਲਿ ਯੋ ਹੈ ਕੁਥੇ ਰਤੇ ਸੇ ਸੁਹੁ ਤੇ ਮਨ ਮਾਲ ਛਰਈ
 ॥ ਜੀ ਤਿਲੁ ਕੇ ਸਰਿ ਨੇ ਸਿਗਰੇ ਸਗਨੇ ਸਜਲੇ ਸਰਿ ਯੋ ਹੈ
 ਜਾਈ ॥ ਲੋਕ ਕੀ ਏਤਿ ਨੀਨੁ ਅਪਨੇ ਰੈਤ ਪੈਰੇ ਤੰਦੈ ਰ
 ਕੁਰਈ ॥ ਜਾਇ ਬਸੇ ਸੁਹਾਧ ਮੇਤ ਭੂਤਿ ਨ ਸੁੰਭ ਨਿਸੁ ਭਕੀ ਛੇ
 ਰੁਈ ॥ ੧੯੩ ॥ ੨੦੫ ॥ ਖੇਤ ਜੀ ਤੇ ਰੈਤ ਨ ਲੀਯੋ ਗਏ ਰੇ ਵੇਤੋ
 ਭਾਜਾ ॥ ਏਹੈ ਬਿਚਾਰਿ ਯੋ ਮਨ ਬਿਖੈ ਲੇਹੈ ਸਿਵ ਤੇ ਰਾਜਾ ॥ ੨੦੬ ॥
 ੨੦੭ ॥ ਰੇ ਵਸੁਹੇ ਸਰਿ ਨੇ ਸਨਿ ਸੇ ਸਮੇਤ ਸੁਪੁਰੀ ਮਹਿ ਜਾ
 ਇਬ ਸੇ ਹੈ ॥ ਭੇਸ ਥਰੇ ਤਜਾਇ ਦੁਕੈ ਸਿਰੇ ਸਜੁ ਰੇਗਨ ਤੇ ਜੁ
 ਤੇ ਸੇ ਹੈ ॥ ਹਲ ਬਿਹਲਾ ਮਹਾ ਬਿਕਰਲਾ ਸੰਤਾਲ ਨਹੀ ਜ
 ਨਕਾਲ ਗੁਸੈ ॥ ੨੦੮ ॥ ੨੦੯ ॥ ਕਾਨ ਸੁਨੀ ਧੁਨਿ ਰੇ ਵਨ ਕੀ
 ਸਬਰ ਨਦ ਮਾਨ ਕੇ ਪ੍ਰਾਨ ਕੀਨੀ ॥ ਧ੍ਰੋਕ ਪ੍ਰਤੱਛ ਮਹਾ ਬਸੰਤ
 ਸੁਕੁ ਪੁੰਨੁ ਧਾਇ ਬੈ ਮਨੁ ਦੀਨੀ ॥ ਭਾਲੈ ਕੰਠੈ ਕੈ ਕਲੀਭਈ
 ਲਖਿਤ ਛਾਇ ਕੈ ਕੈ ਮਨ ਭੀਨੀ ॥ ਰੈਤ ਸਮੁਹ ਬਿਨਾਸ
 ਨੈ ਕੈ ਮਾਜ ਤੇ ਮਿਤੁ ਮਨੋ ਭਵ ਲੀਨੀ ॥ ੨੧੦ ॥ ੨੧੧ ॥ ਪ

ਮੇਰੀ ਤਰਲੇ ਗੁਣੇ ਗੀਰੇ ਸੇ ਮੇਰੇ ਸੀ ਸੁਧਰਾ ਲਾਜੀ ਹੈ॥

ਨਕਿਪਨ ਧੋਬ ਲਵਨ ਸੁਕ੍ਹੇ ਪਕੈ ਬਿਜੁਲਿ ਜਿਐ ਗੰਗੀ
 ਹੈਂ ਥ੍ਰਹ ਮੁਪਨੇ ਸਦਿਨੇ ਸਤਿਕੇ ਸੁਨਿਕੈ ਹਰੀ ਛਤਿਯਾਂ
 ਤਗੀ ਹੈਂ ਛਤ ਪ੍ਰਚੰਡ ਅਖੰਡ ਲੀਐ ਕਰਕਾ ਲਿਕਕਲ
 ਨਿਜਿਯੋ ਅਗਜੀ ਹੈਂ ॥ ੨੨੨ ॥ ਨਿਗਿਯ ਅਥਿਕਤ ਸੁ
 ਕਤ ਬੈਥ ਚਨ ਮਹਾ ਕੀਨਾ ਹੋ ਪੁਤ੍ਰੀ ਤੁਕਾ ਲਿਕਕੇ ਹੋਤੁ ਮੁ
 ਬਮਹਿ ਲੀਨਾ ॥ ੨੨੩ ॥ ਸੁਨਤ ਬਚਨ ਇਹ ਚੰਡਿਕੋ
 ਮਹਿ ਗਈ ਸਮਾਇ ॥ ਜਿਯੋ ਗੰਗਾ ਕੀ ਧਰਮੇ ਜਮੁਨ ਪੈਰੀ ਧਾਇ
 ॥ ੨੨੪ ॥ ਬੈਠਿਤ ਬੈਰੁ ਦੇਵੀ ਅੰਦੇਵਨ ਬੁਧਿ
 ਇਹੋ ਮਨ ਮਾਧਿ ਬਿਚਰੀ ॥ ਜੁਪਕੀਐ ਬਿਨੁ ਛੇਡਿ ਨਹਿ ਭੁਮਿ
 ਸਬੈ ਹਮਰੀ ਅਵਧੀ ॥ ਇਕੁ ਯੋਗ ਅਬਢੀ ਲਖਨੈ
 ਨਹਿ ਮਤ ਸੁਨੇ ਘਰ ਬਤ ਹਮਰੀ ॥ ਦਿਤ ਨਕੇ ਬਪਕ ਜਚ
 ਣੀਗਨ ਚੰਡਿ ਪ੍ਰਚੰਡ ਤੁਜੰਗ ਨਿਕਰੀ ॥ ੨੨੫ ॥ ਕੰਚ
 ਨ ਸੰਤਨ ਖੰਜਨ ਸੇਵਿ ਗਕੰਜਨ ਕੀ ਸੁਖਮਾ ਸਕੁਰੀ ਹੈਂ ॥ ਏ
 ਕਰਤ ਸੁਧਾ ਕਰਮੈ ਮਧੁ ਮੁਹਤਿ ਸੀ ਅੰਗ ਅੰਗ ਰਚੀ ਹੈਂ ॥
 ਅਨਨ ਕੀ ਸਰੋਕੈ ਸਸਿਨ ਤਿਨ ਅੰਗ ਕਛੁ ਉਪਮਨ ਬ
 ਚੀ ਹੈਂ ॥ ਸ੍ਰਿਗਸੁ ਮੇਰੇ ਚੰਡਿ ਬਿਭਾਜਤ ਮਨੈ ਸਿੰਘਾ ਸਨ
 ਬੈਰੀ ਸਚੀ ਹੈਂ ॥ ੨੨੬ ॥ ਐਸੇ ਸ੍ਰਿਗਸੁ ਮੇਰੇ ਸੇਵਿ
 ਤ ਚੰਡਿ ਪ੍ਰਚੰਡਿ ॥ ਚੰਡਿ ਸਕਰ ਬਾਧੇ ਜਨੁ ਜਮ ਲੀਨੈ
 ਵੰਡ ॥ ੨੨੭ ॥ ਕਿਸੀ ਕਾ ਜੋ ਕੈ ਦੈਤ ਇਕ ਅਯੋ ਹੈਂ
 ਤਿਹ ਠਾਇ ॥ ਨਿਗਿਯ ਗੁਪ ਬਾਧ ਚੰਡਿ ਕੇ ਗਿਰਿਯੋ ਮੁਸਛਾ ਧਾਇ
 ॥ ੨੨੮ ॥ ਉਠਿ ਸੰਤਾ ਰਿਕਰੋ ਜੋ ਰਿਕੈ ਕਹੀ ਚੰਡਿ ਸੇਵਾ

ਸੁਨਗਏ ਲੀਨੇ ਮਨ ਮੋਹੇ ਹੀਨੇ ਨੇ ਕੋਰ ਚਿਤ ਪੀ ॥ ੧ ॥
 ੧॥ ਥਤ ਦੈਤ ਕੀ ਸੁੰਭ ਸੁਨਿ ਬੋਲਿ ਐ ਕਛੁ ਮੁਸਕਾਰਾ ॥
 ਚਤੁਰਦੁਤ ਕੇਈ ਤੇਜੀ ਐ ਲਖਿ ਆਵੈ ਤਿਓ ਘਾਤ ॥
 ੨॥ ਥਹੁ ਗਿਕਹੀ ਬਨ ਵੈਤ ਅਥਕੀ ਜੈ ਏਕ ਬਿ
 ਚਗਾ ਜੋ ਲਾਇ ਕਭਟ ਸੈਨ ਮਹਿ ਭੇਜੁ ਹੁਦੇ ਅਧਿਕਾਰ ॥
 ੩॥ ਥੈਰੇ ਹੁਤ ਨਿਪ ਮਧਿ ਸਭ ਉਠਿ ਕੈ ਕਰੇ ਜੀ
 ਕਹਿ ਐ ਮਮਾ ਜਾਉ ॥ ਥਤ ਨ ਤੇਰੇ ਭਵ ਇਮਿ ਲਾਇ ਹੋਨ
 ਤਰਕੇ ਸਨੇ ਤੇਗਾ ਹਿਲਿ ਆਉ ॥ ਕੁਧ ਕਰੈ ਤਬ ਜੁਪ ਕੈ ਮਨ ਸੇ
 ਨਿਤ ਕੀ ਸਮਤਾ ਨ ਬਹਉ ॥ ਲੇਹਨ ਪੁਮ ਕੈ ਬਲੁ ਅਪ
 ਨੇ ਸੁਸਨ ਸਾਥ ਪਹੁੰਚਉ ॥ ੪॥ ਉਠੇ ਬੀਰ ਕੈ
 ਖਿਕੈ ਸੁੰਭ ਕਪੀਤੁ ਮਜਹਾ ॥ ਗਿਏ ਆਵੈ ਆਨ ਧੀ ਖਿਏ ਜੁ
 ਪਕਰਹੁ ॥ ੫॥ ਤਤੰ ਪੁਮ ਲੇਹਨ ਚਲੇ ਚਤੁਰੰਗ
 ਨਰਲਾ ਸਸੀ ॥ ਗਿਰਿ ਘੇਰਿ ਐ ਘਨ ਘਟਾ ਨਿਯੋਗ ਗਜਿਗਰ
 ਜਿਗਜਗਜ ॥ ੬॥ ਪੁਮ ਨੈਨ ਗਿਰਿ ਗਜਤਟ ਉਚੇ
 ਕਤੀ ਪੁਕਾਗਿ ਕੈ ਬਹੁੰਭੁ ਆਲੋਕੈ ਕੈ ਲਾਗਿ ਚੰਡਿ ਸੰਭ
 ਰਿ ॥ ੭॥ ਰਿਪੁ ਕੈ ਬਚਨ ਸੁਨਿ ਤਤੰ ਸਿੰਘ ਭਈ ਅ
 ਸਵਗਾ ॥ ਗਿਰਿ ਤੇਉ ਤਗੇ ਬੇਗਿ ਰੈ ਕਰ ਆਪੁ ਸਭ ਧਰ
 ॥ ੮॥ ਕੋਪਿ ਕੈ ਚੰਡਿ ਪੁਰੰਡਰ ਚੀ ਇਤ ਕੁਧ ਕੈ ਪੁਮ
 ਤੇਉ ਤਸੈ ਨੀ ॥ ਬਨ ਕ੍ਰਿਪਾਨ ਨ ਮਾਹਿ ਮਚੀ ਤਬ ਚੰਡਿ ਲਈ
 ਬਰਛੀ ਕਰ ਪੈ ॥ ਆਵੈ ਰਈ ਅਹਿਕੇ ਮੁਖ ਮੈ ਕਟਿ ਓਰ ਏ
 ਜਿ ਮਿਲੇ ਤਕੈ ਛੈ ਨੀ ॥ ਵਰਗ ਗਜ ਮੁਨ ਤਨ ਸਿਖਾ ਮੁਲੇਹੁ

ਬਹਿਯੋਤਿਹੰਮਤਿਤੈਥੈਨੀ॥੧੫॥ ਸਦੈਯਾ॥ ਘਾਉਲਗੇਰਿ
 ਸਿਕੈਰਿਗੁਪੁਮਸੁਕੈਬਲਅਪੋਨਿਬਗੁਸੰਤਹਿਯੋ॥ ਬੀਸ
 ਪਚੀਸਕਵਰਕਰੋਤਿਨਕੇਹਰਿਕੋਪਗੁਨੈਕੁਨਹਿਯੋ॥ ਧ
 ਇਗਰਗਹਿਫਿਕੈਫਿਜੋਕੋਘਾਉਸਿਵਸਿਰੈਤਕੋਮੂਹਿ
 ਯੋ॥ ਸਿਖਪਰਪਰਉਪਰਕੋਜਨੁਕੋਪਪੁਰੰਗਬਜਪੁਰਹਿ
 ਯੋ॥ ੧੬ ॥੧੭॥ ੧੮॥ ਲੋਚਨਪੁੰਮਉਤਕਿਲਕਥਿਲਏ
 ਸੰਗਰੈਤਨਕੇਕੁਮਾਂਗਹਿਪਾਨਕ੍ਰਿਪਾਨਅਚਨਕਤਾ
 ਨਿਲਗਈਏਕੋਹਿਕੋਉਮਾਂਗਹਿਚੰਡਿਲਯੋਬਹਿਕੈ
 ਕਰਤੋਅਹਿਮੰਡਕਟਿਯੋਅਸੁਰੰਪੁਰਮਾਂ॥ ਮੇਨੰਅੰਧੀਬਰੋ
 ਪਰਨੀਪਰਭੁਟਿਖਜੁਰਿਤੋਟੁਟਿਪਹਿਯੋਖੁਰਮਾਂ॥ ੧੯॥ ੨੦॥
 ਧੁਮੈਨਜਬਮਹਿਯੋਵੇਵੇਇਹੁਪਰਕਗਾਅਸੁਰੰਸੈਨਬਿ
 ਨੁਚੈਨੁਧੈਕੀਨੋਤਕਗਾ॥ ੨੧॥ ੨੨॥ ੨੩॥ ਸੇਸੁਨਿਯੋਜਬ
 ਰੈਤਨਕੋਤਬਚੰਡਿਪੁਚੰਡਤਰੀਅਖੀਆ॥ ਹਰਿਯੋਨ
 ਭੁਟਿਯੋਮੁਨਿਕੋਸੁਨਿਕੋਧੁਨਿਟੁਟਿਖਗੇਸਗਈਪਖੀਆ॥
 ਰਿਗਜੁਲਾਬਭੀਬਜਵਨਲਜਿਯੋਕਵਿਨੈਉਪਮਤਿ
 ਤਕੀਲਖੀਆ॥ ਸਬਭਰਤਯੋਰਲਾਰਨਵੇਕੇਜਿਮਿ
 ਧੁਮਿਹਲਾਲਕੇਮਖੀਆ॥ ੨੪॥ ੨੫॥ ੨੬॥ ਐਸਕਲ
 ਸੈਨਜਗੀਬਹਿਯੋਜੁਏਕੈਪ੍ਰੇਤਾ॥ ਚੰਡਿਬਚਯੋਜਨਿਕੈ
 ਐਸਨਮਸਨੇਤੁ॥ ੧॥ ੨॥ ੩॥ ੪॥ ੫॥ ੬॥ ੭॥ ੮॥ ੯॥ ੧੦॥
 ੧੧॥ ੧੨॥ ੧੩॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥
 ੨੧॥ ੨੨॥ ੨੩॥ ੨੪॥ ੨੫॥ ੨੬॥ ੨੭॥ ੨੮॥ ੨੯॥ ੩੦॥

ਭਾਜਿਨਿਸਾਚਗਮੰਤਿਕਯੰਸੁੰਭਪੈਜਾਇਆਧੁਮ੍ਰੈਨਸੈ
 ਨਸਤਿਤਡਹਿਯੋਚੰਡਿਖਪਾਇ ੧੧੧੧ ਸਕਲਕੇਵਲ
 ਵਕਟਕੇਪਾਇਕਰਥੈਕੁੰਭਾਯੋਸੁਨਿਬਚਨਅਚਗਾ
 ਤ੍ਵੈਕੁੰਭਕਿਯੋਨਿਪਸੁੰਭ ੧੧੧੧ ਚੰਡਮੁੰਡੈਦੈਤਤਥ
 ਲੀਨੇਸੁੰਭਚੰਡਗਿਯੋਨਿਪਸੁੰਭਸਤਿਕਿਯੋਨਿ
 ਅਸਿੰਭ ੧੧੧੧ ਅਭਿਚੈਰਨਦੈਨੈਕਯੋਥੈਭੈ
 ਪਤੀਗਾਪਾਨਦੈਮੁਖਤੋਕਹਿਯੋਤੁਮੈਨੈਮਮਥੀਗਾ
 ੧੧੧੧ ਨਿਜੁਕਟਿਕੋਛੰਦਰਯੋਅਰੁਜਾਮਧਕਕਵਗਿਯੋ
 ਵਤੁਚੰਡੀਥੰਧਿਕੈਨਤਰੁਗੁਮਰਿ ੧੧੧੧ ਕੋਧਿਚ
 ਤ੍ਵੈਗਨਚੰਡੀਮੁੰਡਮੁਲੈਚਤੁੰਗਨਸੈਨਭਲੀਤਥਸੇਸ
 ਕੇਸੀਸਧਰਲਗਜੀਜਨੁਮਧਿਤਰੁਗਨਿਨਉਹਲੀਪੁਰਥੈ
 ਜਨਿਧੁਮਿਉਤੀਨਭੈਕੋਕਥਿਕੋਮਨਤੋਉਪਮਾਨਟਲੀਭ
 ਵਰੁਮਾਪਗਨਿਵਯਨੈਕਧਗੀਮੈਨੈਥੁਮਕੈਲੋਕਚਲੀ
 ੧੧੧੧ ਚੰਡਮੁੰਡੈਤਨਦੁੰਸਥਲਪ੍ਰਥਲਰਲ
 ਲੀਨਾਨਿਕਟਿਜਾਇਗਿਯੋਯੋਭਿਕੈਮਹੁਲਹਲਕੀਨਾ
 ੭੧੧੧ ਜਥਕਾਨਸੁਨੀਧੁਨਿਦੈਤਨਕੀਤਥਕੋਪਕਿ
 ਯੋਗਿਗਜਾਮਨਮੈਚਡਿਸਿਧਸੁਸੰਥਥਜਾਇਚਲੀਸਥ
 ਅਧੁਧੁਧਾਤਿਤਥੈਤਨਮੈਗਿਯੋਤੋਉਤਰੀਰਲਥੈਗਿਨਕੋਪ
 ਹੋਯੋਉਪਮਾਉਪਜੀਮਨਮੈਨਭਤੋਥਹੀਲਾਖਿਭੁਦਿਧੀ
 ਜਨੁਕਕਿਕੁਲਗਨਕੇਗਨਮੈ ੧੧੧੧ ਮੁੰਡਲਈਕਰ
 ਵਹਿਤੋਕਥਿਕੈਕੋਧਿਕੈਅੰਗਅੰਗਪ੍ਰਯੋਗਫਿਰਦੀਤਨੈ

ਸਿਕੈਰੀਕੋਘਾਇਲਕੈਨਿਕਸੀਅੰਗਧਗੋਸੇਨਭਗੀਥਯੋਕੈ
 ਸੈਤਕੋਕੋਭੁਪਮਾਕਬਿਅੰਗਬਿਚਗੋਪਨਗੁਮਨਸੋਖਾ
 ਇਅਘਾਇਮੋਨਜਮੁਆਪਨੀਜੀਭਨਿਭੇ ॥੧੨੨॥
 ਚੰਡਿਕੁਵੰਡਤੇਬੰਨਭੁਟੇਇਕਤੇਰਸੋਸੋਤੇਸਤਸਤੁ
 ਥਾਢੇਭਾਭਕੁਕੁੰਕਰਿਜਾਇਲਗੇਤਨਵੈਤਨਮੰਡਰ
 ਤੇਗਡਿਗਾਢੇਕੋਕਬਿਤਹਿਸਰਹਕੈਅਤਿਸੈਭੁਪਮਾ
 ਜੁਭਈਬਿਨੁਕਾਢੇਫਗੁਨਪੰਨਕੋਗੰਨਭਏਜਨੁਪਤਥਿ
 ਤੰਨਹੋਤਗਠਾਢੇ ॥੧੨੩॥ ਫੇਰਿਕਰਿਯੋਦੁਗਾ
 ਬਲੁਅੰਗਸੁਕੋਪਿਕੈਬਨਿਖੰਗਤੇਕਾਢੇਕਾਨਪ੍ਰਮਾਨ
 ਲੈਖੇਚਿੰਕਮਨਚਲਾਵਤਏਕਅਨੇਕਉਢਾਢੇਸੁ
 ਡਲੈਚਲਾਵਈਮੁਖਭਵਪਸੇਤਿਹੰਮਪਿਰੇਗਡਿਗਾਢੇ
 ॥ਮਾਨੁਕੁਮਪੀਠਪੈਨੀਭਿਭਏਸੋਸਭਨਿਕੇਫਨਿਭ
 ਢੇ ॥੧੨੪॥ ਸਿਘਤਿਪ੍ਰੇਕੈਅੰਗਭਈਕਰਮੈਅ
 ਸਿਲੈਬਸਚੰਡਿਸੰਭਾਰਿਯੋਮਾਭਿਕੈਧੁਰਿਕਾਏਚਕੁਰੁ
 ਗਗਿਰੇਅਰਿਪੁਰਮਹਾਨਪਾਰਿਯੋਫੇਰਿਕੈਘੋਰਿਲਾਯੋਗ
 ਨਮਾਂਹਿਸੁਮੁੰਡਕੇਮੁੰਡਜੁਰਕਰਿਮਾਰਿਯੋਅੰਸਪਰਿਯੋ
 ਧਰਭੁਪਰਜਾਇਜਿਯੋਬੇਠਾਹਿਤੋਂਕਦੁਆਕਟਿਡਰਿ
 ਯੋ ॥੧੨੫॥ ਸਿਘਚਢੀਮੁਖਸੰਖਬਜਾਵਤਜਿ
 ਯੋਘਨਮੈਤਰਿਤਾਤੁਤਿਮੰਡੀਚਕੁਚਲਾਇਗਿਗਇ
 ਵਏਅਰਿਭਜਤਵੈਤਬੋਭਬਕੀਡੀਭੂਤਪਿਸਾਚਨ
 ਮਾਸਮਹਾਰਕੈਕਿਲਾਕਰਖਿਲਾਰਕੈਢੀਮੁੰਡਕੇਮੁੰ

ਭਉ ਤਾਹਿ ਦੋਹੇ ਅਬ ਚੰਡਕੋਰ ਬਲਗਾ ਵਤ ਚੰਡੀ ॥੧੩॥
 ਸਦਾ ਨਾਮੁ ਭਮਾ ਰਨ ਮਾਧਿ ਤਨਿ ਯੋਧਿ ਕਿਸੇ ਬਰ ਚੰਡਿਤ
 ਚੈ ਅਸਿ ਲੀਨੈ ਮਾਧਿ ਚਿਰ ਚਿਰ ਈਸ ਬਸੈ ਨ ਸੁ ਚੰਡਿਕਾ
 ਚੰਡੀ ਸੇ ਅਤ ਵਕੀਨੈ ਲੋ ਬਰ ਛੀਕ ਗਮੈ ਅਭਿਕੋ ਸਿਉ ਕੈ ਬ
 ਗਮ ਚਿਰੁ ਕਰੀ ਦੀਨੈ ਲੋ ਕੈ ਮਹੇ ਸਤਿ ਸੁਲਾਗੇ ਨੇ ਸੇ ਕੰ
 ਡਕਿ ਯੋਜਨੁ ਮੁੰਡ ਬਿਧੀਨੈ ॥੧੪॥ ਘਾਇਲ ਪੁਮ
 ਤੋ ਕਟਿ ਜਾਇ ਪੁਕਰੇ ਸੁੰਭ ਪੈ ॥ ਮਹੇ ਦੇਵੀ ਘੋਟਿ ਸੁਭ ਟਕਟ
 ਕੇ ਬਿਕਟ ਅਤਿ ॥੧੫॥ ਗਜਗਜਿ ਕੈ ਬਤ ਯਹ
 ਕਹੀ ਜੁਤ ਹੀਰੋ ਗਾਮਹਿ ਤੰਜੀ ਅਤ ਨਛਾ ਭਿੰਨ ਕਹਿ ਯੋ ਸਤਿ
 ਨਹਿ ਅੰਗ ॥੧੬॥ ਤੂੰ ਭੁਸੁੰਭ ਕੇ ਚੰਡਿਕਾ ਚਢਿ ਬੈ
 ਲੀ ਇੰਭਾਇ ॥ ਮਨੇ ਅਪਨੀ ਮ੍ਰਿਤੁ ਕੋਟੀ ਨੈ ਅਸੁਰ ਬੁਲ
 ਇ ॥੧੭॥ ਸੁੰਭ ਨਿਸੁੰਭ ਸੁਤੁ ਮਿਲਿ ਬੈਠੇ ਮੰਤ੍ਰ
 ਬਕੀਨਾ ਸੈਨ ਸਕਲ ਬੁਲਾਇ ਕੈ ਸੁਭ ਟਬੀਰੁ ਨਿਲੀ
 ਨੁ ॥੧੮॥ ਸੁੰਭੀ ਜਕੋ ਭੇਜੀ ਐ ਮੰਤ੍ਰਿਨ ਕਹੀ ਬਿ
 ਰਗਿ ਪਾਬਗ ਜਿਯੋ ਗਿਰਿ ਭੈ ਕੈ ਚੰਡਿ ਤੈਨੈ ਕਹੀ ॥੧੯॥
 ਮਮਾ ਪਠਵੁ ਕੋਈ ਦੁਤ ਗਿਹ ਤੇ ਲਿਖਾ ਵੈਤ ਹਿੰਕਾ ਜਿ
 ਨ ਜੀਤਿ ਯੋ ਪੁਰੁਤ ਭੁਜ ਬਲ ਜਕੋ ਅਮਿਤ ਹੈ ॥੨੦॥
 ਸੈਨ ਬਿਰਪੈ ਦੇਤ ਇਕ ਗਯੋ ਕਹੀ ਅਰਦ ਸਾਗ
 ਬੁਲਾਵਤ ਸਭ ਮੈ ਬੇਗਿ ਚਲੋ ਤਿਹ ਪਾਸ ॥੨੧॥
 ਯਕਤ ਬੀਜ ਨਿਪਸੁੰਭ ਕੋ ਕੀਨੈ ਅਨਿਪੁਨ ਮਾ ਅਸੁਰ
 ਸਭ ਮਧਿ ਭਉ ਕਰਿ ਕਹਿ ਯੋ ਕਹੁ ਮਮਕਮ ॥੨੨॥

ਸੁੰਭੀ ਜਕੋ ਭੇਜੀ ਐ ਮੰਤ੍ਰਿਨ ਕਹੀ ਬਿ
 ਰਗਿ ਪਾਬਗ ਜਿਯੋ ਗਿਰਿ ਭੈ ਕੈ ਚੰਡਿ ਤੈਨੈ ਕਹੀ ॥੧੯॥

ਸ੍ਰੋਤ ਬਿੰਦੂ ਸੁਤ ਨਿਸੁਤ ਬੁਲਾਇ ਬੈਠਾਇ
 ਕੈਆਰ ਕੀਨੈ। ਦੈਸਿ ਸੁਤ ਜਬ ਤੇਗਜ ਜਸੁ ਬਜਰ
 ਏਹਿ ਭਵਾਇ ਕੈ ਲੀਨੈ। ਪਾਨ ਲੈ ਦੈ ਤਕ ਹੀਇ ਚੰਡਿਕੁ
 ਭਕੋ ਅਬ ਮੁੰਡ ਬਿੰਦੀਨੈ। ਐਸੇ ਕਹਿ ਯਤਿ ਨ ਮਧਿਸ
 ਭਾਨਿ ਪਗਿ ਭਿਕੈ ਮੇਘ ਅੰਬੁਰੀਨੈ। *ਕਾਮਾਖਿਯਾ*
 ਸ੍ਰੋਤ ਬਿੰਦੂ ਸੁਤ ਨਿਸੁਤ ਕਹਿ ਯਤੁ ਮਜਤੁ ਮਹਾਰ
 ਲੈ ਕੈ। ਛਰ ਕੋਗੁ ਏਹਿ ਗਿਰਾ ਜਹਿ ਚੰਡਿ ਪਚਹਿ ਤੇ
 ਬਲੁ ਕੈ ਕੈ। ਕਨਨ ਮੈ ਨਿਪਕੀ ਸੁਨਿ ਬਤਿਸਤ ਚ
 ਲਿਖਿ ਚੰਡਿ ਉਪਗੈ ਕੈ। ਮਨੋ ਪ੍ਰਤ ਚੰਡੈ ਅੰਤ ਕਰੰਤ
 ਕੈ ਲੈ ਕੈ ਚਲਿ ਅੰਗਨੇ ਤਜੁ ਕੈ ਕੈ। *ਕਾਮਾਖਿਯਾ*
 ਜਗਤ ਸੁਖ ਬਚਨਾਇ ਕੈ। ਅਗੇ ਕੀਏ ਗਜ ਬਜਰ ਬੈ
 ਯਾਇ ਕਤੇ ਏਕ ਮਹਾ ਬਲ ਰਨਵ ਮੇਰੈ ਪਇਨਸ
 ਥਮ ਬੈਯਾ। ਵਿਖਿਤਿ ਨੈ ਸੁਤ ਅੰਗ ਸੁਰੀਗਘ ਕੈ ਚਸਮੇ
 ਕਟਿ ਬੰਧਿ ਭਖੈ ਯਾ। ਲੀਨੈ ਕਮਨ ਬਨ ਕ੍ਰਿਪਨਸ
 ਮਨ ਕੈ ਸਾਥ ਲਏ ਜੁ ਸਬੈ ਯਾ। *ਕਾਮਾਖਿਯਾ* ਰਕਤ ਬੀਜ
 ਰਲਾਸਾ ਜਿ ਕੈ ਉਤਰੇ ਤਹਿ ਗਿਰਾ ਜਾ। ਸ੍ਰਵਨ ਕੁਲਾਤਲ
 ਸੁਨਿ ਸਿਵ ਕਹਿ ਯੇ ਜੁ ਪੈ ਕੇ ਸਜਾ। *ਕਾਮਾਖਿਯਾ* ਤ੍ਵੈ ਸਿਧ
 ਹਿ ਅਸਵਗਾ ਜਿਗਾ ਜਿ ਕੈ ਚੰਡਿਕਾ। ਚਲੀ ਪ੍ਰਬਲਾ ਅ
 ਸਿਧਾ ਗਿਰਤ ਬੀਜ ਕੇ ਬਧਿ ਨਿਮਿਤਿ। *ਕਾਮਾਖਿਯਾ* ਅ
 ਵੇਦਿ ਚੰਡਿ ਪ੍ਰਚੰਡਿ ਕੋ ਸ੍ਰੋਤ ਬਿੰਦੂ ਰਮਤ ਮਹਿ ਯੇਹੈ।
 ਅੰਗੇ ਤ੍ਵੈ ਸੁਤ ਪਸੇਨ ਮਧਿ ਸੁਕ੍ਰ ਪਕੈ ਜੁ ਪਹਿ ਕੰਸਗਥਿ

ਰਿਯੋ ਸੁਰਜ ਕੀ ਕਿਹੈ ਨੈ ਸਹਾ ਸਹਿ ਰੇ ਨੁ ਅਨੇਕ ਤਰ
 ਕਹਿ ਭਰਿਯੋ ॥ ੧ ॥ ॥ ਚੰਡਿ ਚੰਮੂ ਬਹੁ ਰੈ ਤਨ ਕੀ
 ਤਤਿ ਛੇਰਿ ਪ੍ਰਚੰਡ ਕਵੰਡ ਸੰਭਰਿਯੋ ॥ ਬਨ ਨੈ ਸੇਰ ਲਛੇਰਿ
 ਰਯੋ ਬਲ ਕੈ ਬਹਿ ਸਿੰਘ ਮਹਾਤਰ ਕਹਿਯੋ ॥ ਮਹਿ ਰਏ ਸਿ
 ਹਰ ਬਥੇ ਧਰਮ ਸੁਨ ਬਹਾਇ ਖੰਡੇ ਹਨ ਪਛਿਯੋ ॥ ਏਕ ਕੇ ਸੀ
 ਸਰ ਯੋ ਪਨੁ ਯੋ ਜਨੁ ਕੋ ਪੈ ਕੈ ਗਜੈ ਮੰਡ ਪਸਾਹਿਯੋ ॥ ੨ ॥
 ॥ ੨ ॥ ਚੰਡਿ ਚੰਮੂ ਸਭ ਰੈ ਤਨ ਕੀ ਐ ਸੇਰ ਸਿੰਘ ਗਿ ॥
 ਪੈਨ ਪੁਤ ਜਿਯੋ ਲੈ ਕਕੜਾ ਰਿਯੋ ਬਾਹੁ ਖਾਹਿ ॥ ੩ ॥
 ॥ ੩ ॥ ਗਾਜਿ ਕੈ ਚੰਡਿ ਮਹਾ ਬਲਾ ਮੇਘ ਕੀ ਬੂਟਨ ਜਿਯੋ ਅ
 ਗਿ ਪੈ ਸਹ ਭੋਗਾਦਾ ਮਿਨਿ ਸੋਖ ਗਲੈ ਕਰ ਮੈ ਬਹੁ ਬੀਰ ਅਧਿਧਰ
 ਕੈ ਹਨ ਮਗਾਘਾਇ ਲਾਪੁ ਮਿਧਰ ਤਰ ਯੋ ਉਪਮਾ ਮਨ ਸੈ ਕ
 ਬਿਨੈ ਅਨੁ ਸੋਗਾ ਸੁਨ ਪ੍ਰਵਹ ਮਨੈ ਸਹਿਤ ਤਿਹ ਮਧਿ ਪਸੀਕ
 ਰਿਯੋ ਕਰੇ ॥ ੪ ॥ ॥ ਐ ਸੋ ਪਰੇ ਹਰ ਨੀ ਪਰ ਬੀਰ ਸੁਕੈ
 ਕੈ ਦੁਖੰ ਰਜੁ ਚੰਡਿ ਭੋਗ ਲੈ ਬਹੁ ਪਰੇ ਲੇਖਿ ਗਿ ਬਹਿ ਸੁਨ
 ਚਲਿਯੋ ਜਨੁ ਕੋ ਦਿਖਨ ਗੇ ਲੈ ਕਰ ਦਿਯੋ ਲੇਖਿ ਚਲਾ ਬਾਜਾ
 ਵਤਿ ਸੋ ਉਪਮਾ ਕਥਿਯੋ ਮਨ ਪਗੇ ਮਨੈ ਮਹਾ ਪੁਲਾਏ ਬਹੇ
 ਪੈਨ ਸੁਆਪ ਸਮੇਂ ਭਿਰੇ ਤੈ ਗਿ ਰਿਭੇ ॥ ੫ ॥ ॥
 ਹਮੈ ਅਸਿ ਰੁਨ ਕਮ ਕਰੇ ਹਨ ਮੈ ਅਸੈ ਸੋ ਅਸਨੀ ਤੈ ॥ ਸੁਹ
 ਨੈ ਬਲੁ ਕੈ ਬਲਾ ਵਨ ਸੁਸਨ ਚਲਿਯੋ ਬਹਿ ਬੈਤਰਨੀ ਤੈ ॥
 ॥ ੬ ॥ ॥ ਭਾਤ ਕਈ ਅਧ ਬੀ ਚਤੇ ਸੁੰਡ ਸੋ ਸੋ ਉਪਮਾ ਕਥਿਨੈ ਬਾ

ਅਪਸਾਰਾ ਕੇ ਸੁਮਨ ਗੀਤੀ ਗੀਤੀ ਸੁਮਨ ਕੇ ਪਦਮ ਨੀਤੀ

ਨੀਤੀ ੨੦੨੨ ਸਕਲ ਪ੍ਰਥਮ ਲਾਇਤ ਕੇ ਚੰਦੀ ਦੇ
 ਭਜਣਿਆ ਪਾਪਤ ਪਤਿ ਪਤਿ ਜੈ ਸੇਜ ਤ ਪਗਇ ੧੨੨੨
 ੧੨੨੨ ਭਨਤੋ ਜਿਯੋਤ ਮਧੋਨ ਤੇ ਜਿਯੋ ਘਨ ਮੋਰੋ ਜਿਯੋ
 ਛਨਤਿ ਯੋ ਸਕੁ ਚਨੇ ॥ ਸੁਗਤੋ ਕਤ ਕੁਰਤੋ ਚਤੁਰਸਿੰਘਤੋ
 ਸਤਰੇਣ ਡਰਨੇ ॥ ਸੁਮਤੋ ਜਿਯੋ ਜ ਸਾਧਿ ਗਤੋ ਜਿਯੋ
 ਸਪੁਤ ਕਪੂਤਰੋ ਜਿਯੋ ਬਸੁਤੋ ॥ ਧਰਮ ਜਿਯੋ ਕੁਪਤੋ ਭਰ
 ਮ ਸਬੁ ਪਤੋ ਚੰਦੋ ਕੇ ਜੁਧਤਿ ਯੋ ਰੈਤ ਪਗਨੇ ॥ ੧੨੨੨ ॥
 ਫੇਰਿ ਫੇਰਿ ਸਬ ਜੁਧ ਕੇ ਕਰਨ ਲੈ ਕਛਵੀਨ ਕੁਪੈ ਧਯੋ ॥ ਏ
 ਕ ਲੈ ਬਨ ਕਮਨ ਨਤ ਨਿਕੈ ਤੁਗਨ ਰੇ ਜਤੁ ਗਤੁ ਗਯੋ ॥ ਧੁਰਿ
 ਉਡੀਖੁ ਗੁਪਨ ਤੋ ਪਥ ਉਗਧੈ ਗਵਿ ਮੰਡਲ ਛਾਏ ॥ ਅੰਤ ਅ
 ਕ ਸਭ ਯੋਗ ਨੀਤੋ ਸੁਤ ਉਏ ਕੋ ਬਿਕੇ ਮਨ ਭਯੋ ॥ ੧੨੨੨ ॥
 ੨ ॥ ਚੰਡਿ ਪ੍ਰਚੰਡ ਕੁਵੰਡ ਲੈ ਬਨ ਨੈਤਨ ਕੇਤਨ ਤੁਲਾ ਜਿ
 ਯੋ ਤੁਥੋ ॥ ਮਹਿ ਗਯੋ ਰਦੇ ਕਛਵੀ ਲੈ ਰਨ ਵਮਨ ਗਯੋ
 ਜੁਧ ਤੁਥੋ ॥ ਥੀਰ ਨ ਕੋ ਸਗ ਕੀਸਿਤ ਪਗ ਚਲੀ ਬਹਿ ਸੋਨਤ
 ਉਪਗਥੁ ਬੋ ॥ ਮਨੁ ਸਗ ਸੁਤੀ ਕੇ ਪ੍ਰਵਹੈ ਸੁਗਨ ਕੇ ਜਸ
 ਕੇ ਭੇਰੇ ਬੁਥੋ ॥ ੧੨੨੨ ॥ ੧੨੨੨ ॥ ਰੈਤਨ ਸਬ ਗਰਗਤਿ ਬਸੁ
 ਕੁਪੈ ਜੁਧ ਨਿਸੰਕ ਕਠਿ ਯੋ ॥ ਪਨ ਕ੍ਰਿਪਨ ਲਏ ਬਲਵ
 ਨ ਸੁਮਤਿ ਬੈਰਲੁ ਛਕਠਿ ਯੋ ॥ ਪਗ ਸਮੇਤ ਗਿਠਿ ਯੋ
 ਸਿਧ ਕੇ ਕੇਭ ਉਯੋ ਕੇ ਬਿਤ ਕੇ ਪਠਿ ਯੋ ॥ ਪੁਗਨ ਪ੍ਰਾਨਿ ਯੋ
 ਭਯੋ ਨਤ ਤੋ ਸੁਮਨੋ ਟਿਕੁ ਮਿਨ ਛਤ ਪਠਿ ਯੋ ॥ ੧੨੨੨ ॥
 ਬਾਹਨ ਬਾਹਿਰ ਜਿਯੋ ਨਿਗਵ ਰਿਮਾ ਬਲੁ ਧਰਿਤ ਬੈਖ

ਹਰੀਆਪਨਲੈਥਨਕਮਨਕੋਤਨਿਸੰਘਸਿਸਨੇਤੋਸ੍ਰੋ
 ਨਤਪੀਆਇਕਗਏਕੁਮਲਾਇਪਸਾਇਕੈਏਕਨਕੋਧਕਿਯੋ
 ਤਨਹੀਆਚੰਡਿਕੇਥਨਕਿਧੋਕਭਨਹਿਰੇਖਕੈਰੈਤਗਈ
 ਦੁਤਿਰੀਆ॥੪੦॥ਸ੍ਰੋਤ੍ਰਾ॥ਲੈਕਮੈਅਸਿਕੋਪਭਈਅਤਿ
 ਧਰਿਮਤਥਲੋਕਨਪਰਿਯੋਵੇਭਿਕੈਠੋਰਯੋਬਹੁਰਨਵੇ
 ਕਗਯੋਰਥੋਰਨਮਾਭਿਯੋਕੋਤਕਤਛਬਿਕੋਰਨਰੇਖਿਤ
 ਬੈਕਬਿਯੋਮਨਮੰਹਿਬਿਚਰਿਯੋਸਗਰਬੰਧਨਕੇਸਮਏ
 ਨਲਮਨੋਪਤਭਉਖਰਿਕੈਡਰਿਯੋ॥੪੧॥ਰੋਤਗਾਮਭਿਜਬੈ
 ਸੈਨਲਈਤਬੈਰੈਤਯਤਕੀਨਾਸਸਤ੍ਰਧਰਿਕੈਚੰਡਿਕੇਥ
 ਧਬੋਕੋਮਨੁਰੀਨਾ॥੪੨॥ਸ੍ਰੋਤ੍ਰਾ॥ਬਹਨਸਿਧਭਯਨਕ
 ਰੁਪਲਾਇਸਥਰੈਤਮਤਡਗਯੋਸੰਖਲੀਏਕਚੰਡ੍ਰਾ
 ਬਡ੍ਰਸਗਸਨਪਤ੍ਰਬਚਿਤ੍ਰਥਨਯੋਪਇਭੁਜਾਬਲਾਅਪਨ
 ਪੋਤਮਸੋਤਿਨਯੋਅਤਿਜੁਧਮਚੰਡਯੋਕ੍ਰਪਕੈਸੋਨਿਤਬਿ
 ਰਕੋਰਨਯਾਤੀਤੋਚੰਡਿਕਨਮਕਯੋ॥੪੩॥ਸ੍ਰੋਤ੍ਰਾ॥ਸ੍ਰੋ
 ਭਲੋਯੋਰਲਾਯੋਭਜਿਯੋਤਬੋਕੋਪਕੈਅਪਨਹੀਸੁਭੇਰਿਯੋ
 ਤੀਚੰਡਿਪ੍ਰਚੰਡਸੋਜੁਧਕਯੋਅਸਿਤਥਛੁਟਿਯੋਮਨੁਨਹਿ
 ਗਿਯੋਯੋਲੈਕੋਕੁਵਡਕਥਲਾਧਰਿਕੈਸੋਨਸਮੁਹਮੈਐਸੇ
 ਤਭਿਯੋਯੋਵੇਦਅਵੇਦਸਮੁਦ੍ਰਮਥਿਯੋਮਨੋਮੋਕੈਮਧਿਯੋ
 ਭਿਯੋਸੁਭਿਰਿਯੋਯੋ॥੪੪॥ਸ੍ਰੋਤ੍ਰਾ॥ਕੁਪਕੈਜੁਧਕੈਰੈਤਬਲਾ
 ਰਨਸੋਨਕੋਪ੍ਰੇਭਿਕੈਪਾਧਧਰਿਯੋਲੈਕਰਵਰਿਯੋਚਲਾਸੰਭ
 ਰਿਕੈਸੰਘਕੈਰੈਭਿਕੈਜਇਤਕਯੋਯੋਵੇਦਰੇਖਕੈਚੰ

Digitized by Panjab Digital Library | www.panjabdigbib.org

ਗਨਕੁਪਕੈਜੁਪਕੈਫੇਰਿਜੁਟੇਹੈ। ਚੰਡਿਪ੍ਰਚੰਡਕਮਾਨਤੇ
 ਬਨਸੁਭੰਨਕੀਅੰਸਸਮਾਨਛੁਟੇਹੈ। ਮਾਹਿਬਿਰਾਰਿਦੇ
 ਸੁਭਏਫਿਰਿਲੈਮੁੰਗਗਜਿਮਧਨਕੁਟੇਹੈ। ਚੰਡਿਦੇਸਿਸ
 ਖੰਡਿਜੁਦੇਕਰਿਬਲਨਤੋਜਨੁਬਿਲੁਤੁਟੇਹੈ॥੪੫॥
 ਸੋਨਤਬੰਦਰਅਨੇਕਭਏਅਸਿਦੈਕਸਰੰਗਿਸੁਐ
 ਸੋਕੁਠੇਹੈ। ਚੁਰਨਤੋਊਠਿਕੈਬਹੁਰਨਵਬਨਨਬਾਸਿ
 ਜਨੁਵੁਠੇਹੈ। ਫੇਰਿਕੁਵੰਡਸੰਭਾਹਿਸੁਬਨਪ੍ਰਸੰਸਿਧਾਰਿ
 ਸੁਭੇਹੈ। ਅੰਸੇਊਠੇਫਿਰਿਸੋਨਤੋਦੈਤਸੁਮਾਨਹੁਸੀਤਤੋ
 ਹੋਮਊਠੇਹੈ॥੪੬॥ ਸੋਨਤਬੰਦਰਏਇਕਠੇਬ
 ਰਚੰਡਿਪ੍ਰਚੰਡਕੋਧੋਹਿਲਯੋਹੈ। ਚੰਡਿਅੰਸਿਧਤੁਧੀਮ
 ਲਿਕੈਸਬਦੈਤਨੇਕਰਲੁਮਾਰਿਦੇਹੈ। ਫੇਰਿਉਹੋਪੁਸਿ
 ਕੈਕਹਿਕੈਸੁਨਿਕੈਮੁਨਿਕੈਛੁਟਿਧਿਮਾਨੁਗਯੋਹੈ। ਭੁਇਸ
 ਏਭੈਭੀਤਸਬੈਗਨਸੋਨਿਤਬੀਜਅਭੀਤਭਯੋਹੈ॥੪੭॥
 ਸੋਨਤਬੀਜਸੋਚੰਡਿਕਕੀਨੋਯੋਬਹੁਧਾਅ
 ਗਿਨਭਏਦਨਵਸਬੈਕਛੁਨਬਸਾਨਿਯੋਕੁਧ॥੪੮॥
 ਪੇਖਿਰਸੇਰਿਸਿਤੇਬਹੁਰਨਵਚੰਡਿਪ੍ਰਚੰਡ
 ਚੀਅਖੀਅੰ। ਤਬਲੈਕੈਕ੍ਰਿਪਨਜੁਕਦਿਦੇਅਹਿਛੁ
 ਲਗੁਲਾਬਕੀਜਿਉਪਖੀਅੰਸੋਨਕੀਛੀਦਪਹੀਤਨ
 ਚੰਡਿਕੋਸੋਊਪਮਾਂਕਵਿਨੈਲਖੀਅੰ। ਜਨੁਕੰਚਨਮੰ
 ਗੈਜਗੀਅੰਜਹਿਲਾਲਾਮਨੀਜੁਬਨਬਖੀਅੰ॥੪੯॥
 ਕੁਪਕੈਜੁਪਕਰਿਯੋਬਹੁਚੰਡਿਨੈਏਤਕਰਿਯੋ

ਮਧੁਸੈ ਅਥਿਨਾਸੀ॥ ਨੈਤਨ ਕੇ ਬਧ ਕਾਗਨ ਕੈ ਨਿਜੁਭ
 ਲਤੈ ਜੂਲ ਕੀ ਲਟ ਨਿਕਾਸੀ॥ ਕਲੀ ਪ੍ਰਤ ਛਤਰੀ
 ਤਿਹੰਤੈ ਗਠੈ ਲਿਗੀ ਭਯੰਗ ਪ੍ਰਭਾਸੀ॥ ਮਾਨੁ ਸਿ
 ਗਸੁ ਮੇਰੈ ਛੋਕੈ ਧਾਗ ਪਗੀਧ ਪੈ ਜਮੁ ਨਾਸੀ॥ ੬੩॥
 ਮਧੁਸੈ ਮੇਰੁ ਹਲ ਯੋਗ ਲਿਖੇ ਸੁਗਲੇ ਕਰ ਸੈਰਿ
 ਸਿਭੁ ਪਗਭਾਜਤ ਭਗੀ॥ ਚਲ ਪਹਿਯੋਤ ਚੰਦਰ
 ਲੋਕ ਮੈਥੁ ਮਭਯੋ ਮਨ ਮੈਥੁ ਮੁਭਗੀ॥ ਧਿਆਨ ਹਿ
 ਯੋਨ ਜਟੀ ਸੁਫਟੀ ਪਗਯੋ ਬਲੁ ਕੈ ਗਨ ਮੈ ਕਿਲਕਾਸੀ
 ॥ ਨੈਤਨ ਕੇ ਬਧ ਕਾਗਨ ਕੈ ਕਾਲਾਸੀ ਕਲੀ ਕ੍ਰਿਪਾ
 ਨ ਮੰਭਗੀ॥ ੬੪॥ ੨੨੨॥ ਚੰਡੀ ਕਲੀ ਰੂਪੀ ਮਲਿਕੀ
 ਨੈ ਇਹੈ ਬਿਚਾਰਿ ਹਨਿ ਤੂੰ ਸੁਨ ਪੀਅਰਿ ਲਾਮਲਿਹੈ
 ਮਾਗੀ॥ ੬੫॥ ੨੨੩॥ ਕਲੀ ਅਕੇਹ ਸੰਗਲੈ ਚੰਡਿ ਸੁ
 ਘੋਸ ਬੈਥ ਨਜੈ ਸੇਰ ਵੈਪੈ॥ ਚੰਡਿ ਕੇ ਬਨ ਨਤੋ ਜਪੁ
 ਪਤੈ ਰੈਤ ਜੈ ਸੇਈਟ ਅਵੈਪੈ॥ ਕਲਿ ਕੇ ਸੁਨ ਪਿਯੋਤਿ
 ਨੈ ਕੇ ਕਵਿਨੈ ਮਨ ਮੈ ਲਯੋ ਭਉ ਭਵੈਪੈ॥ ਮਾਨੁ ਸਿਧੁ ਕ
 ਨੀਗੁ ਸਬੈ ਮਿਲਿਯਾਇ ਕੈ ਜਾਇ ਪਹਿਯੋਤੈ ਤਵ ਪੈ॥ ੬੬॥
 ਮਧੁਸੈ ਮਾਛੰਡਿ ਜੇ ਅਗੁ ਕਲਿ ਕੋ ਕਪੈ ਸੋ ਨਿਤ ਚੁਰ
 ਨ ਸੈ ਯਹ ਕੀਨੈ॥ ਖਗੁ ਸੰਭਾਰਿੰ ਕਰਿਤ ਬੈ ਕਿਲਕਾਸਿ ਬਿ
 ਵਰਿਸ ਬੈਰਲੁ ਰੀਨੈ॥ ਅਮਿਖ ਸੁਨ ਅਚਿਯੋ ਬੁਧ ਕਾ
 ਲਿਕ ਤਛ ਬਿਮੈ ਕਬਿਯੋ ਮਨੁ ਚੀਨੈ॥ ਮਨੈ ਭੁਧ ਤੁਹੈ
 ਕੈ ਮਨੁ ਭੁਧੁ ਸਲਨ ਲਾਸਹਿ ਸੋ ਬਹੁ ਪੀਨੈ॥ ੬੭॥ ਮਧੁ

५॥ जुपुमकउरधीजकगिहोपगनीपगहोसुगरेखर
 सगेजिउकमेनकीबुरगिहोउठितेउकगुपअनेक
 उियोगाजुगनिअनिदिगीरुठेउमेसीसजटकरखप
 गभोगोमेनकीबुरपगैअचवैसबखगलेचडिपूर
 डिमपगो॥६॥ सदे॥ ५॥ कलीअचैडिक्कदेउमंभ
 गिदैउमेनुयनिसंगसजिहो॥ अगिमउरनमपिठ
 एीपउमेकलेसगेसीसगबजिहो॥ मेनउचिरगिगि
 होपगनीपगहोअसिसैअगिसीसभजिहो॥ मनेअ
 उउकगिहोउठिकेपनदेउसबैतिजुमलउजिहो॥
 ६॥ सोठारुडीरहोचिरगिमेनपानकलीकगिहो॥ छि
 नमैडगिहोअगिमेनउचिरअसुगम॥ ७॥ १७२॥ इ
 डीसीमरकडेपुगनेगीरुडीरगै॥ चिरउठितेउसग
 उचैगजधपउनमचैउरगिहो॥ १४॥
 ७॥ ५॥ उकिबचेउजिकेनउअगिकेसुंभनिमुंभ
 पेजइपुकेगोमेनउधीजगनिहोउठेनैमिलिअंगम
 उठटमगिचिरगोहोसुनिकेउनकेमुखउउघेबलि
 उठिहोकरखगुसंभोगोहोउठिउंघरचैडिपूरउअज
 घनमैजिमिसिपपहोगो॥ १॥ ६॥ सकलकटकेठ
 टनेकरहोनुपकेसजु॥ ससउपठिगिकेहोकरिहोउठि
 उंउठिअजु॥ १॥ स॥ १॥ केपकेसुंभनिमुंभउठेपु
 निउठिउठिकीरसुठेरीसपशी॥ पइकअगुउएमपिष

५॥

ਜਗਥੀਰਥਸਜਿਕੈਪੰਤਿਬਨਾਈ॥ ਮਤਮਤੰਗਕੇਪੁੰਜਨ
 ਉਪਸੁੰਦਰਤੰਗਪੁਜਾਛਹਾਈ॥ ਸੁੰਦਰਸੰਤਪਕੇਰੇਤਮਨੇਪੁ
 ਛਾਡਿਸਪਛਉਡੇਗਿਰਿਗਈ॥ ੩੦੦੦੦ ਸੰਭਨਿਸੰਭਥ
 ਨਇਰਲਘੋਰਿਲਘੋਗਿਰਿਗਜਾਕਿਚਅੰਗਕੀਸੰਕੋਪਕ
 ਉਰਿਸੰਘਜਿਯੋਗਜਾ॥ ੪੦੦੦੦੦ ਸੰਭਨਿਸੰਭਸੁਬੀਰ
 ਬਣੀਮਨਕੋਪਭੇਗਨੁਮਹਿਅਏ॥ ਵੇਖਨਮੈਮੁਥਾ
 ਗਉਤੰਗਤੁਗਇਕੈਤੇਜਧਰਪਧਏ॥ ਪੁਰਿਉਰੀਤਬਤ
 ਛਿਨਮੈਤਿਭੰਕੇਕਨਿਕਪਗੋਸੈਲਪਦੇਏ॥ ਠੰਗਅਡੀਠਕੇ
 ਜੈਕਥੇਕੁੰਤੇਜਮਨੈਮਨਮੀਖਨਅਏ॥ ੫੦੦੦੦੦
 ਡਿਕਾਇਕੋਸੁਨਮੈਤਨਕਭਨਕਸੁਨਿਲੀਨ॥ ਉਤਰਿ
 ਸਿੰਗਗਿਰਿਗਜੇਤਮਹਾਪੁਖਲਬਲਕੀਨ॥ ੬੦੦੦੦੦
 ੭੦੦੦੦੦ ਅਵਤਰੇਖਿਕੈਚੰਡਿਪੁਰੰਡਿਕੈਕਪਕਰਿਯੋਮਨ
 ਮੈਅਤਿਰੇਨੀ॥ ਨਸੁਕਰੇਇੰਕੋਛਿਨਮੈਕਥਾਨਸੰਭ
 ਰਿਬੰਡੇਧਨੁਤੋਨੀ॥ ਬਨਸੁਮਹਚਲਾਇਰੇਕਿਲਕ
 ਗਉਰਿਯੋਜੁਪੁਲੈਘਨਮੈਨੀ॥ ਕਾਣੀਕੇਬਕੁਥਿਲੇਕ
 ਨਤੋਸੁਉਰਿਯੋਮਨਮੈਤੁਮਜਿਯੋਜਮਜਨਿਯੋ॥ ੮੦੦੦੦੦
 ੯੦੦੦੦੦ ਬੈਗਨਕੇਘਨਸੇਰਲਪੈਠਿਲਯੋਕਰਮੈਧਨ
 ਸਾਇਕਐਸੋ॥ ਸਿਮਾਮਪਰਸੇਦੈਤਰੇਤਮਜੈਸੇਯੋ
 ਵਿਕੀਕਿਰਨੈਸੋ॥ ਭਜਿਗਈਪੁਜਨੀਡੁਕੈਕਥਿਕੋਉਕ
 ਤੈਤਿਨਕੀਛਥਿਕੈਸੋ॥ ਭੀਮਕੋਸੁਨਭਗਿਯੋਮੁਖਰੇਖਿਕੈ
 ਛਾਡਿਚਲੇਗਨਕੋਜੈਸੇ॥ ੧੦੦੦੦੦੦੦ ਅਗਿਯਾਪਾਇ

ਪਾਨਕ੍ਰਿਪਾਨਸੰਭਾਗਿਕੈਰੈਤਨਸੰਬਹੁਜੁਪਕਰਿਯੋਹੈ॥ਮਹਿ
 ਬਿਰਸਿੰਘਾਗਿਰੇਥਹੁਭੂਮਿਪੇਭਟਸ੍ਰੋਨਝਰਿਯੋਹੈ॥ਗ
 ਰਬਹੈਅਗਿਸੀਸਨਤੋਕਬਿਨੈਤਿਹੱਕੋਯਹਭਉਧਰਿਯੋ
 ਹੈ॥ਮਨੋਪਰਹਕੈਸ੍ਰਿਗਨਤੋਪਰਨੀਪਰਆਨਿਤੁਸਾਹਪਰਿ
 ਯੋਹੈ॥੧੪॥੨੨੪॥ਭਾਜਿਗਈਧੁਜਨੀਸਬੈਰਹਿਯੋਨਕ
 ਕਉਪਉ॥ਸੁੰਭਨਿਸੁੰਭਹਿਸੋਕਹਿਯੋਰਲੁਲੈਤੁਮਹੀ
 ਜਾਉ॥੧੫॥੨੨੫॥ਮਨਿਕੈਸੁੰਭਕੋਥੋਲਨਿਸੁੰਭਚ
 ਟਿਯੋਰਲਸਾਜਿਮਹਥਲੁਐਸੋਭਾਭਥਜਿਯੋਗਨਮੋ
 ਗਿਸਪਥਥਕੁਪਕੈਜੁਪਕਰਿਯੋਕਰਨੈਸੋ॥ਚੰਡਿਕੇਥਾਨਲ
 ਗੇਥਹੁਰੈਤਕੋਫੋਰਿਕੈਪਰਭਏਤਨਕੈਸੋ॥ਸਾਵਨਮਾਸ
 ਕਿਸਾਨਕੇਖੇਤਉਗੇਮਨੋਪਾਨਕੇਅੰਕੁਰਜੈਸੋ॥੧੬॥੨੨੬॥
 ੨੨੭॥ਥਾਨਨਸਾਥਗਿਰਾਇਰੇਥਹੁਭੈਅਸਿਲੈਕਰਯੋਗ
 ਨਕੀਨੈ॥ਮਹਿਬਿਰਾਇਰਈਧੁਜਨੀਸਬਰਾਨਵਕੋਥਲੁ
 ਤੋਗਯੋਛੀਨੈ॥ਸ੍ਰੋਨਸਾਮੁਹਪਰਿਯੋਤਿਹੱਕੋਯਹਭਉਕਬਿਨੈ
 ਜਸੁਯੋਮਨਚੀਨੈ॥ਸਾਤੁਸਾਗਰਕੋਰਚਿਕੈਬਿਧਿਅਥ
 ਵੇਸਿਧੁਕਰਿਯੋਹੈ— ਨਵੀਨੈ॥੧੭॥੨੨੭॥ਲੈਕਰ
 ਮੈਆਸਿਚੰਡਿਸੁੰਭਕੁਪਭਈਗਨਮਧਿਲਗੀਯੋਫੋਰਿਰਈਚੁ
 ਗਗਨੁਸੁਥਲੁਕੈਥਹੁਕਾਇਕਾਮਹਿਧਰੀਯੋਰੁਪਰਿਥਾਇ
 ਭਯਾਨਕਯੋਅਸੁਰਪਤਿਭੰਤਿਕੀਕ੍ਰਾਂਤਿਹੱਕੋਯੋਸ੍ਰੋਨਸੈਲ
 ਲਭਈਧਰਨੀਸੁਮਨੋਅੰਗਸੁਹੋਕੀਸਰੀਕਰੀਯੋ॥੧੮॥੨੨੮॥
 ੨੨੯॥ਰੈਤਸੰਭਾਗਿਸਬੈਅਪਨਥਲੁਚੰਡਿਸੋਜੁਪਕੋਫੋਰਿ

੨੨੮

ਰੋਹਿਅਯੁਧੁਧਿਲੋਗਨਯੋਜਨੁਰੀਪਕਮੱਧਿਪਤੰਗਧੇ
 ਹੈ॥ ਚੰਡਿਪ੍ਰਚੰਡਕੁਵੰਡਸੰਭਰਿਸਚੈਰਨਮੱਧਿਦੁਕਕੇਰੋ
 ॥ ਮੇਨੰਮਹਾਬਨਮੈਬਗਬਿੰਨਕਾਰਿਕੈਬਾਢੀਜੁਰੈਕੈਧੋਰੋ
 ॥ ੧੧੨ ॥ ਸ੍ਰੀ ੧੧੧ ॥ ਮਹਿਭਯੋਰਲਾਨੰਗੁਭਜਿਯੋਮਨਮੈ
 ਤਬਕੇਪਿਨਿਸੰਗੀਅਗਿਯੋਗਾਚੰਡਿਕੇਸਾਮੁਹੋਅਨਿਅਸਿ
 ਯੋਅਤਿਜੁਪਕਰਿਯੋਪਗੁਨਹਿਧਰਿਯੋਗਾਚੰਡਿਕੇਬਨ
 ਲਗਿਯੋਮੁਖਰੈਤਕੋਸ੍ਰੇਨਸਾਮੁਹਧਰਾਨਿਪਗਿਯੋਗੈ॥ ਮਾਨ
 ਹੁਹੁਗੀਯੋਨਭਭਾਨਸੁਸ੍ਰੇਨਿਤਕੋਅਤਿਬੰਨਕਰਿਯੋ
 ਗੈ॥ ੧੧੩ ॥ ਸ੍ਰੀ ੧੧੨ ॥ ਸੰਗਸੰਭਰਿਕਰਬਲੁਧਰਿਕੈਚੰਡਿਰ
 ਈਗਿਧੁਭਲਾਮੈਅੰਸੋਜੋਗੈਕੈਫੇਰਈਸਿਭਨਕੋਪਾਠ
 ਭਈਪਟਫਰਿਅਨੈਸੋਸ੍ਰੇਨਕੀਧਰਚਲੀਪਥਉਹਧਸੇ
 ਉਪਮਾਸੁਭਈਕਹੁਕੈਸੋ॥ ਮੇਨੰਮਹੇਸਕੇਤੀਸਰੈਨਕੀ
 ਜਤਿਉਰੈਤਭਈਖੁਲਿਤੈਸੇ॥ ੧੧੪ ॥ ਸ੍ਰੀ ੧੧੩ ॥ ਰੈਤਨਿਕ
 ਰਿਕੈਸੰਗਵੈਬਲਕੈਤਬਚੰਡਿਪ੍ਰਚੰਡਿਕੇਰੀਨੀਜਾ
 ਇਲਗੀਤਿਤਕੋਮੁਖਮੈਬਹੁਸ੍ਰੇਨਪਗਿਯੋਅਤਿਹੀਛਥਿ
 ਕੀਨੀ॥ ਯੋਉਪਮਾਉਪਜੀਮਨਮੈਕਾਬਿਨੈਇਤੰਤਿਸੇ
 ਉਕਰਿਰੀਨੀ॥ ਮਾਨਹੁਸਿਧਲਾਰੀਪਕੀਨਗਿਗੋਮੈਤ
 ਮੇਰਕੀਪੀਕਨਵੀਨੀ॥ ੧੧੫ ॥ ਸ੍ਰੀ ੧੧੪ ॥ ਜੁਧਨਿਸੁਭਕਰਿ
 ਯੋਅਤਿਹੀਜਸੁਖਾਛਥਿਕੈਕਾਬਿਕੈਬਗੈ॥ ਨਹੀਭੀ
 ਖਮੈਵੈਨਕ੍ਰਿਪਾਅਗੈਵੈਨਜਭੀਮਨਅਗੁਨਅੰਕਗੈ
 ॥ ਬਹੁਰਾਨਵਕੇਤਨਸ੍ਰੇਨਕੀਧਰਚੁਟੀਸੁਲਗੇਸਰਕੇਫ

ਗੈ। ਜਨਨ ਤਿਕੈ ਦੁਹਿ ਬਿਭਾਸਰ ਸੈਰਿ ਸਫੈ ਲਿਚਰਨ
 ਰਵਿਕੀ ਕਿਸੈ। ੧੧ ॥ ੧੨ ॥ ਚੰਡਿ ਲੈ ਚਕ੍ਰ ਪਸੀਰਨ
 ਮੈਰਿ ਸਿਕ੍ਰ ਪਕਿਐ ਬਹੁ ਨਵ ਮਹਾ ਫੇਰਿ ਗਾਰਾਹਿਕੈ
 ਲਹਿਕੈ ਚਹਿਕੈ ਗਿਪੁ ਸੈਨ ਹਤੀ ਲਾਲ ਕਾਗੇ। ੧੩ ॥
 ਗਅਰਗ ਮਹਾ ਸਿਰੈ ਤਨ ਕੇ ਬਹੁ ਪਰ ਫੁਗਾਰ ਮਕ
 ਜੁਧ ਸਮੈ ਹੁਮਨ ਜੁਆਨਿ ਮਨੈ ਗੁਰੇ ਗਿਰਿ ਰਹੇ।
 ॥ ੧੪ ॥ ਗਾਰਨ ਵੇਕ ਬੰਡ ਬਲਾਵਨ ਕਿ ਪਾਨ ਲੈ ਪਾ
 ਨਡ ਕਾਰਿਕੈ ਪਯੋਗਾ ਕਾਦਿਕੈ ਖਗੁ ਸੁਚੰਡਿ ਕੀ ਮਿਸ਼ਾਨ
 ਤਤਨ ਬੀਚੁ ਲੇਬ ਲਾਯੋ। ਟੁਟ ਪਥਿਐ ਸਿਸਾ
 ਧਰਤੈ ਜਮੁ ਵਛਾ ਬਿਕੈ ਕਥਿਕੈ ਮਨ ਮਾਂਗੇ। ਖਚੁ
 ਰਾਧ ਉਪਰ ਤੇ ਗਿਰਿਐ ਕਾਕ ਕਰ ਲਾਭੁ ਜੰਗ ਮਖਯੋ
 ॥ ੧੫ ॥ ੧੬ ॥ ਚੀਗਨਿ ਸੁਭ ਕੈਰੈ ਤਬ ਲੀਇ ਕਯੋ
 ਤੁੰਗੁ ਗਯੋ ਮਨ ਸਮੁੰਗਿ। ਰੇਖਤ ਧੀਰ ਜੁਨਾਂ ਹਿਰੈ ਅਬਕੈ
 ਸਮਰਥੈ ਬਿਕ੍ਰਮ ਜਾ ਮੰਗਿ। ਚੰਡਿ ਲੈ ਪਾਨ ਕਿ ਪਾਨ ਜੇ
 ਅਰਿ ਫੇਰਿ ਰਈ ਸਿਰ ਨਵ ਤਾ ਮੰਗਿ। ਮੁੰਡਿ ਤੰਡਿ ਰੁੰਡ
 ਚਿੰਗਿ ਪਲਾਨ ਕੀ ਕਾਨਧ ਸੀਚ ਸੁਪਾ ਮਹਿ। ੧੭ ॥
 ॥ ੧੮ ॥ ਜਬ ਰੈਤਨ ਨਿਐ ਬਰ ਚੰਡਿ ਸੁਅੰਗ ਲਿਐ ਮਨ
 ਮਧਿ ਪਚੇਗਾ ਕਿਹ ਕੇ ਸਮੁਹ ਇਹਿ ਸਾਇਕੈ ਪਾਇਕੈ ਪਾਇ
 ਰੁਤੀਨ ਕਛੇਗਾ। ਚੰਡਿ ਲਾਈ ਕਰਵਹਿ ਸੰਭਾਹਿੰ ਕਾਰਿਕੈ ਸੀਸ
 ਰਈ ਬਲੁ ਪਗਾਜਾਇ ਪਥਿਐ ਸਿਸਾ ਦੁਹਿ ਪਰ ਇਜਿਐ ਟੁਟ
 ਤਅ ਬਬ ਯਾਕੇ ਮਥੇ। ੧੯ ॥ ਸਵੈ ਯਾ ਜਾਨਿ ਨਿਰਾਨਕੈ

ਜੁਪੁਬਨਿਯੋਗਨੈਤਸਮੁਹਸਚੈਓਠਿਧਏ। ਸਹਸੰਸਰ
 ਕੀਮਾਰਿਮਚੀਤਬਕ'ਯਗਛ'ਡਿਕੈਖੇਤਪਰਏ। ਚੰਡਿਕੇਖ
 ਗਗਰ'ਲਗੇਰ'ਨਵਰ'ਚਕਰ'ਚਕੁੰਤਨਮਏ। ਮੁੰਗਲਾਇ
 ਤਲਾਇਮਨੰਤਰੁਕ'ਵੀਨੈਪੇਡਤੋਤਤਗਿਏ ੨੮॥ ਸਵੈਯਾ॥
 ਪੇਖਿਚਮੁੰਬਹੁੰਦੈਤ'ਨਕੀਤਬ'ਚੀਡੇਕ'ਆਪੁਨੇਸਸਤਸੰਭਾ
 ਗੋਈਗਨਕੇਤਨਚੀਰਪਟੀਰਸੇਦੈਤੁੰਕ'ਪਿਪਛਗਿਸੀਘਗੇ॥
 ਘਾਉਲਾਗੇਤਿਨੇਕੰਨਭੂਮਿਮੈਵ'ਟਿਪੇਰ'ਪਰੋਸਿਸਗਨਿਅਗੇਜੁ
 ਧਸਮੈਸਿਰਕ'ਨਮੰਨਿਸਾਮਕੇਸੰਚਟੁਕ'ਜੁਦੇਕਾਰੇਡੇਰ' ੨੯॥ ਸ
 ਵੈਯਾ॥ ਜੰਡਿਪ੍ਰਚੰਡਤੋਕੈਖਲੁਧਾਏਸੰਭਾਇਲਾਈਕਰਵਾਰਿ
 ਕਗੀਕਗੋਕ'ਪਿਰਈਸੁਨਿਸੁੰਭਕੇਸੀਸਬਯੋਇਓ'ਤਿਹਤਿਤਰ
 ਵ'ਤਗੋਕੰਨਸਹਿਕੈਕਤਿਤ'ਛਿਨਸੇਬੇਬੋਏਪਿਛਿਯੋਧ
 ਨੀਪਗਾਮਾਨਹੁਸਥਕੀਤਰਲੈਰਥਚਲਾਈ'ਸ'ਬੁਨੇਕੇਸਬੁ
 ਨੀਗਰ' ੩੦॥ ਸਵੈਯਾ॥ ਯਕ' ੩੦॥ ਤਨ' ੩੦॥ ਯਕ' ੩੦॥
 'ਯਕ' ੩੦॥ ਯਕ' ੩੦॥ ਯਕ' ੩੦॥ ਯਕ' ੩੦॥ ਯਕ' ੩੦॥
 ੩੦॥ ਜਥਾਨੇਸੁੰਭਰਨਮਾਰਿਏਦੇਵਾਏਂਪਰਕ'ਗਾਭ'ਜਿੰਦੈ
 ਤਇਕਸੁੰਭਪੈਗੇਤੁੰਗੰਡਾਰਿ' ੩੧॥ ਆਨਿਸੁੰਭਪੈਤਿਨ
 ਕਹੀਸਕਲਾਜੁਪਕੀਖਤਾਤਬਭਾਜੇਰ'ਨਵਸਚੈਮਾਰਿਲ
 ਏਤੁਅਭੁਤ' ੩੨॥ ਸੁੰਭਨਿਸੁੰਭਹਨਿਏਸੁਨਿਕੈਬ
 ਰਬਾਏਕੇਚਿਤਨੇਛੇਭਸਮਏਗਾਮ'ਜੇਚਢਿਯੋਗਜਥਾਜਸਮ
 ਜਕੈਰ'ਨਵਪੁੰਜਲੀਏਗਨਮਏਯਾਭੁਮਿਭਯਾਨਕੋਲੇਥਿਪਰੀ
 ਲਖਿਸ੍ਰੇਨਸਮੁਹਮਹਾਥਿਸਮਏਯਾਮਾਨਹੁਸਗਸੁਤੀਉਮਡੀ

ਖਸਟਮੇ

ਜਲੁ ਸਗਰ ਕੋ ਮਿਲ ਬੇਕਹੰ ਧਾਯੋ॥੨॥ ਸੋ ਰਾਜਾ ਚੰਡਿ ਪ੍ਰ
 ਚੰਡ ਅੰਕੋ ਹਿਕਲਿ ਕਲਮ ਸਕਤੀ ਮਿਲਿ ਜੁ ਪੁਕਰਿ ਯੋ॥
 ਰਾਜ ਸੈਨਤੀ ਇਨੁ ਸਬ ਯੋ ਕਹਿ ਕੈ ਮਨ ਕੋ ਪਭਰਿ ਯੋ॥ ਬ
 ਪੁਕਰੈ ਧਪਗਿ ਯੋ ਅਵਲੋ ਕਿ ਕੈ ਸੋ ਕੈ ਪਾਇਨ ਅਗੇ ਪਗਿ
 ਯੋ॥ ਧਾਇ ਪਾਸਿ ਮੰਨ ਭਯੋ ਭੈ ਭੀਤ ਹਿਚੀਤ ਹਿ ਮਾਨੁ ਲੰਗ ਪ
 ਗਿ ਯੋ॥੨॥ ਸੋ ਰਾਜਾ ਏਕ ਹਿ ਯੋ ਰਲੋ ਕ ਜਬ ਸੁਭ ਸੁਮ
 ਨਿਚਲੈ ਸਬ ਰੈਤ ਧਨੋ॥ ਗਜਰਾ ਜਨ ਬਾਜਨ ਕੇ ਅਸਵਰ
 ਗਬੀਰ ਬਪਾਇ ਕੋ ਨਗਨੋ॥ ਤੰ ਧੋ ਗਿਲਈ ਚੁਠੁ ਓਰ ਤੇ ਚੰਡਿ
 ਮਾਤਿ ਨ ਕੇਤਨ ਰੀਹ ਬਨੋ॥ ਮਨੋ ਭਾਨ ਕੋ ਛਾਇ ਲਯੋ ਉਮ
 ਡੇ ਧਨ ਧੋਗ ਧਮੰਡ ਧਟਨ ਸਨੋ॥੪॥ ਰੈਤਾ॥ ਚੁਠੁ ਓਰ ਧੋ
 ਰ ਪਗਿ ਯੋ ਤ ਬੈ ਚੰਡਿ ਮਾਤੀਨਾ॥ ਕਾਲੀ ਸੋ ਹੀ ਸਕੈ ਤੰ ਨੈਨ
 ਸੈਨ ਕਰਿ ਦੀਨਾ॥੬॥ ਕਥਿਤਾ॥ ਕੇਤੇ ਮਾਹਿ ਡੋਰੇ ਅੰਧੇ ਤਿਕਰ
 ਬਾਇ ਡੋਰੇ ਤਿਕਰ ਬਾਇ ਡੋਰੇ ਕਾਲੀ ਕੋ ਪਤ ਬਯੀ॥ ਬਾਜਰਾ
 ਭਰੇ ਤੇਤਨ ਖਸੋ ਫਰਿ ਡੋਰੇ ਅੰਧੇ ਨ ਭੈ ਕਰਨ ਭਯੋ ਅਗੇ ਕਬ
 ਯੀ॥ ਭਗੋ ਬਹੁ ਬੀਰ ਕਾਹੁ ਸੁਪਿਨ ਹੀ ਸਗੀਰ ਹਲ ਚਲ ਪਗੀ ਮ
 ਰੇ ਆਪ ਸਮੈ ਰਬਯੀ॥ ਧੋਖਿ ਸੁਗਇ ਮਨ ਹਰ ਬਢਾਇ ਸੁਰ
 ਪੁਜਨ ਬੁਲਾਇ ਕੈ ਜੈ ਜੈ ਕਰ ਸਬਯੀ॥੧॥ ਕਥਿਤਾ॥ ਭੋਧ ਮ
 ਨ ਭਯੋ ਕਹਿ ਯੋ ਰਾਜਾ ਸਬ ਰੈਤਨ ਕੇ ਅੰਧੇ ਜੁ ਪਕੀਨ ਕਾਲੀ
 ਡਰਿ ਯੋ ਬੀਰ ਮਾਰਿ ਕੈ॥ ਬਲੋ ਕੇ ਸੰਭਾ ^{ਕਰਿ} ਲੀਨੀ ਕਰ ਵਰ ਛਾਪੈ
 ਫਰਨ ਮਾਧਿ ਮਗ ਮਯੋ ਉਚਾਰਿ ਕੈ॥ ਸਾਬਤ ਏ ਸੁਭ ਕੇ ਸੁਮਤ ਯੋ
 ਰ ਪੀਰ ਜੋ ਪੇਲੀ ਨੇਹ ਬਿਅਰਾ ਪੁਆਪਨੇ ਸੰਭਾ ਰਿਕੈ॥ ਅੰਧੇ ਚ

ਲੇਵੇਨੋਗਵਿਸੰਡਲਛਪੋਨੋਮੋਨੋਸਲਭਾਉਡੋਨੋਪੁਜਪਖਨ
 ਸੁਧਾਕਿਕੈ ॥ ੧੧੧ ॥ ਰਾਨਵਸੈਨਲਾਖੇਬਲਵਨਸੁਥ
 ਤਨਰੰਗਿਪ੍ਰਚੰਡਕੁਮੋਨੀਚਕ੍ਰਅਲਾਤਕੀਬਤਬਧੁਗਨਿ
 ਛਤਨਹੀਸਮਾਐਖਸਸੋਨੀਤਰਨਮੰਤਿਸੁਐਸੋਕਿਰਿਏਜਲ
 ਤੋਰਨਹੀਸਰਤਹਿਬਖੋਨੀਐਰਨਹੀਉਪਮਉਪਜੈਸੁਦੁਰੁ
 ਖਕੋਰਿਕਿਮੁਖਮੋਨੀ ॥ ੧੧੨ ॥ ਜੁਧਮਤਅਸੁਗੰਨਸਾਬ
 ਭਯੋਤਬਚੰਡਿਪ੍ਰਚੰਡਹਿਭਗੀਸੈਨਅਪਰੰਕਰਿਸੁਧਾਕਿ
 ਰਾਸਿਧਾਰਿਰਈਗਨਕਗੀਥੇਤਭਯੋਤਚੰਡਿਸੋਕੋਸਲੋਸੋ
 ਉਪਮਾਕਥਿਰੇਖਿਬਿਚਗੀਪੁਰਨਏਕਘਗੰਨਪਗੰਨਗਿਰੇਧਰੇ
 ਧਰਿਜਿਯੋਪਤਫਗੀ ॥ ੧੧੩ ॥ ਮਹਿਚਮੁਚੁਗਲਈਤ
 ਬਲੀਨੋਸੰਭਚਮੁਡੋਕਅਗਾਜਲਪਾਗਿਯੋਅਵਨੀਸਿਸਾ
 ਗੀਹਿਜੁਗਿਅਸਨਤੋਉਠਿਭਗਾਸੁਖਿਗਯੋਤਸਿਕੈਰਿਹਰ
 ਸਸੰਕਿਤਅੰਕਮਤਭਖਜਗਾਲਗਿਰਹਿਯੋਦਾਪਦਾਇਗੋਰ
 ਮਧਿਮਨੁਮੁਡਕੀਮਲਕੋਤਗ ॥ ੧੧੪ ॥ ਚੰਡਿਕੇਸਾਮੁ
 ਤੋਅਏਕੈਸੁਭਕਹਿਯੋਮੁਖਸੋਘਹਮੈਸਥਜਨੀਕਲੀਸਮੋ
 ਤਸਥੈਸਕਤੀਮਿਲਾਦੀਨੋਖਪਾਇਸਬੈਰਲੁਬਨੀਚੰਡਿਕਹਿ
 ਯੋਮੁਖਤੋਉਨਕੋਤੋਉਤਾਢਿਨੋਗੀਕੋਮਧਿਸਮਨੀਜਿਯੋਸਹਿ
 ਤਕੇਪ੍ਰਵਹਕੇਬੀਚਮਿਲੈਬਖਾਬਹੁਬੁਰਨਪਨੀ

ਕੈਬਲਚੰਡਿਮਤਗਨਮਧਿਸੁਲੈਜਮਰਦਕੀਤਪਰਲਾ
 ਈਪੈਠਿਗਈਅਗਿਕੇਉਗਮੈਤਿਹੋਸਨਿਤਜਗਨਿਪੁਰਿਅਘਾਈ॥
 ਰੀਘਜੁਧਾਬਿਲੋਕਿਕੈਥੁਪਿਕਵੀਸੁਕੇਮਨਮੈਘਹਾਈ॥

Digitized by Panjab Digital Library | www.panjabdig.org

ਮੰਡਲਗੀਡੇਕਾਨੁਪਕਰਿਯੋਜਿਮਾਯੋਨੋਓ। ਸੁਰਜਰੰਨਨਛਤ
 ਸਚੀਪਤਿ ਮੋਸਥੈਸੁਪੇਖਤਮੰਓ। ਖੈਰੋਕੋਮੰਡਲੀਕਰਵਾਏਕੀ।
 ਏਕੋਮਹਿਕੀਏਤਬਦੋਓ। ਸੰਕਰਟਕੁਏ। ਮਿਮਪਛੋਤਨਜਿਯੋਰ
 ਵਤੋਸੀਚੀਤੋਕੋਓ॥ ੨੦੮॥ ਸੰਭਮਾਏਕੋਰੋਡਿਕਉਠੀਸੁਸੰਖ
 ਬਜਾਇਆਭਯਨਿਘੰਟਕੀਕਰੀ। ਹਮੇਰਮਨਪਾਇ॥ ੨੦੯॥
 ॥ ਰੈਤਰਜਾਛਿਨਮੈਹਨਿਯੋਰੇਵੀਏਪਰਕਗਾਅਸਦਕਰ
 ਨਮੈਸਸਤਗਤਿਸੈਨਦੀਸੰਘਾਗ॥ ੨੧੦॥ ਰੈਤਰਕੋਕੋਪਨ
 ਓਪਰੀਰਨਮੈਅਸਿਧਰਿਤਈਸਮੁਹਈਆਮਹਿਵਿਦਾਹਿਸੰਘਾ
 ਰਿਏਤਬਕਪਧਿਨਕੈਕੋਨਲਾਈਆਕੰਪਉਠੇਅਹਿਤੁਸਿ
 ਹੀਏਪਰਿਛਾਏਦੀਸਬਪੋਰਬਤਈ। ਰੈਤਰਲੇਤਜਿਥੇਤਭੈਜੈ
 ਸੇਵਡੇਗਨੇਲੇਭਤੋਜਾਤਪਾਈ॥ ੨੧੧॥ ਰੈਤਰਜਿਗੋਯੋਮਘ
 ਵਜਿਨਕਰਬਤਮੰਓਅਰਿਸਾਖੈਭੈਓ। ਤੇਈਵੈਰੈਤਪਤਰ
 ਗੇਹਨਹਿਨਿਯਾਏਭਏਬਲਾਏਤਾਜੰਧੁਕਭਿਛਨਿਸਮੁਏਬ
 ਨਬਸਮਾਏਜੁਗਜਮਨਬੰਤਾ। ਸੰਤਮਹਾਇਸਰਜਗਮਾਇਸੁ
 ਸੰਭਨਿਸੰਭਬਡਮਹਿਜੀਤਾ॥ ੨੧੨॥ ਰੈਵਸਥੀਮਿਲ
 ਕੈਏਕੋਟੋਸੁਅਛਤਕੰਕਮਰੰਨਨਲਾਯੋਨੋ। ਤਛਨਲਾਛਨੈ
 ਕੋਪੁਰਛਨਟੀਕਸਚੰਡਿਕਭਾਲਮਰੰਨੋ। ਤਛਛਿਕੋਭੰਪਜਿਯੋ
 ਤੰਭਉਧਿਓਕਾਥਨੈਮਨਮੈਲਾਖਚੀਨੀ। ਮਨਹੁਚੰਕੇਮੰਡ
 ਲਾਯੋਸੁਭਮੰਗਲਅਨਿਪੁਵੇਸਹਿਕੀਨੋ॥ ੨੧੩॥ ਰੈਵਸਥੀਮਿਲ
 ਕੈਸੁਰਵਨਬਤਈਕੀਨੀ। ਚੰਡਕਕੀਏਤੋਜਗਮਾਤਤੋਤੋਕਾਏਮ
 ਬਡਪਪੈਓ॥ ਰੈਤਨਕੋਮਹਿਜਿਜੈਨੈਤੋਸੁਗੇਸੁਕੋਬਡਜਾਸੁਲੀ

੨੨੪॥ ਸਪਤਮੀਯਾਇ॥

ਨੇਜਗਤੋਂਈਪ੍ਰਤਪਯੋਰੇਤੋਤਾਸੀਸਤਿਰੇਵਗਿਥਬਾਬਤ
 ਠੰਧੀਪਦਿਓਏਬੁਝਮੇਕੋਚੁਕੇਜਪਯੋ। ਨੈਸੇਜਸਪੁਰਿਗਿਓਏਚੰਡਿਕ
 ਕੇਤੀਨਿਲੋਕਜੋਸਮਥਸਗਮੇਗੰਗਾਜੁਕੇਅਪਯੋ॥੨੫॥ਸਵੈਆ॥ਚੰਡਿ
 ਅਸੀਸਸਚੈਸੁਕਨਰਿਸੁਪਾਰਿਕੈਅਬਤੀਰੀਪਜਗਯੋ॥ਫੁਲਸਗੁੰਧਸੁ
 ਅਛਤਰਛਨਜਛਨਜੀਤਿਕਗੀਤਸੁਨਯੋ॥ਪੁਪਜਗਇਕੈਸੰਖਬਜਾਇ
 ਕੈਸੀਸਨਿਵਇਕੈਬੈਨਸੁਨਯੋ॥ਜਗਮਇਸਰਾਸੁਖਰਾਇਤੋਂਸੁੰਕੋਧ
 ਇਬੰਗਜਸੁਪਯੋ॥੨੬॥ਸਵੈਆ॥ਸਕ੍ਰਹਿਗਜਸਮਾਜਦੈਚੰਡਿਸੁਮੈਰਮ
 ਹਮਨਮਹਿਗਈਐ॥ਸੁਗਸਸੀਨਭਥਾਪਿਕੋਤੋਜੁਦੈਅਪ੍ਰਤਤੋਂਸੁਲਾਪਤ
 ਈਐ॥ਬੀਚਅਕਸਪ੍ਰਕਾਸਬਛਿਓਤਿਤੰਕੀਉਪਮਮਨਤੋਂਗਈਐ॥
 ਪੁਰਿਕਪੁਰਿਮਲੀਨੁਤੋਂਗਵਿਮਨੁਚੰਡਿਕਓਪਰਈਐ॥੨੭॥ਕਾਬੇਤ
 ਪ੍ਰਥਮਮਧੁਕੈਮਰਅਥਨਿਮਹਿਖਸ੍ਰੋਮਨਮਰਨਕਰਨਤਰਨਥਾਬੀਡਿ
 ਕਾਪ੍ਰੀਮ੍ਰਹਿਗਧਰਨਿਪਰਪੁਰਿਧਾਨੀਕਰਨਿਚੰਡਅਰੁਮੁੰਡਕੇਮੁੰਡਖੰਡਖੰਡਿਕ
 ॥ਕਤਬੀਜਾਹਨਿਕਤਕਛਨਕਤੀਰਗਨਿਅਨਸੁੰਭਰਨਗ
 ਜਿਹੀਸਮਝਕਾ॥ਸੁੰਭਬਲਧਰਿਸੰਧਰਿਕਰਵਰਿਕਰਸਕ
 ਲਾਮਲਅਮੁਰਲਾਜੋਤਜੋਚੰਡਿਕਾ॥੨੮॥ਸਵੈਆ॥ਚੰਡਿ
 ਚੰਡਿਕਾਵੇਤਨਮੈਥਗਨਿਯੋਸਭਹੀਸਸੁਹਮਈਐ॥ਏਕੋਤੋਂ
 ਏਕਮ॥ਭਓਨਖਤੀਸਖਏਉਪਮਸੁਨਈਐ॥ਕੋਤਕਰੋ
 ਤੁਕਰੀਕਥਿਨੈਸਤਸੈਕੀਕਥਾਹਪੁਰੀਭਈਐ॥ਜਹਿਨਿਮਿ
 ਤਪਦੈਸੁਨਿਹੈਨਗਸੋਨਿਸਚੈਕਰਿਤਹਿਰਈਐ॥੨੯॥ਚੰਡਿਕਾ
 ਸ਼ਿਥਸਤਸੈਕਾਕੋਕਰਿਯੋਜਾਸਮਅਵਰੁਨਕੋਇ॥ਜਿਹਨਿਮਿ
 ਤਕਥਿਨੈਕਹਿਯੋਚੰਡਿਕਾਸੇਇ॥੩੦॥ਸਵੈਆ॥ਚੰਡਿਕਾ

ਵਾਬਗਮੇਤਿ ਇਹੈ ਸੁਸੁਕਰਮਨ ਤੋ ਕਬਹੂੰ ਨ ਦੋਗਾ ਨ ਦੋਗੈ ਅਰਿ
 ਸੋ ਜਬ ਜਾਇ ਲੋਗੈ ਨਿਸਚੈ ਕਰਿ ਆਪੁ ਨੀਜੀ ਤਿ ਕੋਗਾ ਅਗੁਸਿ
 ਖੋਲ੍ਹ ਆਪੁ ਨੇਹੀ ਮਨੈ ਕੇ ਇਹ ਲਾਲਚੈ ਹੋਗੁ ਨ ਤੋ ਉਚੈ ਗੋਜਬ ਅ
 ਵਕੀ ਅੰਧ ਨਿਰਾਨ ਬਨੈ ਅਤਿ ਹੀਰਨ ਮੈ ਤਬ ਜੁਇ ਮੋਗੈ ॥ ੨੧ ॥
 ੨੩੩ ॥ ਇਹੋ ਮੀਆ ਸਕੈ ਹੋ ਪੁਰਾ ਅਸੁ ਦਰੈ ਹੀ ॥ ੨੪ ॥ ਤਿਥੈ
 ਭਾਸ ਸੈ ਰਚਾ ਪਤ ॥ ਮਥਾ ॥ ਦਮਾ ॥ ਏਕਾ ॥ ਏਸ ਪੁਰਾ ਸੁਭੈ ਮਸ-

੧੬।

ਅ

... ..



11

[illegible]

ਸੁਰ
 ਨਤ
 ਖਗੁ
 ਮੈ
 ਜਾਨਿ
 ਘਾਇ
 ਗੁਣ
 ਜੋ
 ਨਿਕ
 ਬੇ
 ਘਾ
 ਨਿ

ਗਾ
 ਅ
 ਕਿ
 ਤਿ
 ਕੇ
 ਸਮ
 ਗ
 ਉ
 ਨਾ
 ਕ
 ਬਿ

ਅੰਤਕਰਤਸਭਨੇ ॥ ਭਿੰਨਮਕਲਤਤਜਗਤ
 ਲਾਸਮੈਸੰਤਪਰੇ ਤਸਹਈ ॥ ਤੋਂਸਿਖਿਆਸੰਤਸੁ
 ਨਈ ॥ ਨਿਗੰਧੀਨਪਰੇਤਰਯਗਾਰੀਨਬੰਧੁ
 ਰਮਤਬੈਥਿਯਗਾਸੰਤਪਰਕੁਣਸਭਗੀਕ
 ਰੁਣਨਿਪਿਜਗਤਬੈਥਿਰਈ ॥ ਸੰਕਟਹਤਸਧੁ
 ਅਨਸ ॥ ਫਿਟਹਣਨਮਭਯੋਤਰਾ ॥ ਦੁਖਰਹ
 ਸੰਸਾਰਕੇਅਯੋ ॥ ਦੁਖਰਹਨਪ੍ਰਭਤਰਿਨਕੰਧੋ ॥
 ॥ ਗੁਅਨੰਤਅੰਤੁਨੀਪਯੋ ॥ ਯਾਤੇਨਮਬਿਅੰ
 ਬਯੋ ॥ ਜੋਗਾਸਰੂਪਸਭਨਕੇਧਰਾ ॥ ਯਾਤੇਨਮ
 ਅਤਕਰਤ ॥ ੧੨ ॥ ਕਿਨੁਕੁੰਨਤ ॥ ਹਿਲਖਾ
 ਠਕਰਿਨਮਅਲਖਕਹਯੋ ॥ ਜੋਨਗਤਮੈਕ

ਬੁੱਧਨਾ ਯਾ ਯਾ ਤੇ ਸੰਭੋ ਅਜੁ ਨਿਬਤ ਯਾ ॥ ੧ ॥ ਬੁ
ਧਮਾਰਿਕ ਸਬ ਹੀ ਪਾਚਿਹੇ ਗਾਥਿ ਸੁਨ ਮਹੇ ਸੁਰਕਵਨ
ਬਿਚੇਗਾ ਚੰਦ ਸੁਗਜਿਨ ਕੇ ਗੇਚਿ ਚੰਗਾ ਤੇ ਜਨਿ ਯਤ
ਐਕਰਤਾ ॥ ੨ ॥ ਸਦਾ ਸੁਭੁ ਖੇ ਅਭ ਖਰਾਈ ॥ ਤੇ ਜਗ
ਤ ਅਭ ਖਕਾਰਿ ਖਰਾਈ ॥ ਅਲੇਖ ਪੁਰਖ ਕਿਨ ਹੀ ਨਹੀ
ਜਾਨਾ ॥ ਤਿਹ ਕੀ ਜਤ ਅਲੇਖ ਬਖਾਨਾ ॥ ੩ ॥ ਰੁਪ ਅ
ਨੁਪ ਸਰੂਪ ਅਪਾਧਾ ਭੇਖ ਅਭੇਖ ਸਬ ਨੇਤਿ ਯਾਗਾ ॥
ਵਾਕ ਸਭ ਹੁ ਅਜਾ ਚੀ ਸਭ ਤੇ ॥ ਜਾਨਿ ਲੇਖੇ ਕਰਤ
ਹਮਤ ਬਤੇ ॥ ੪ ॥ ਲਗਨੁ ਸੁਗੁਨ ਤੇ ਹਤ ਨਿਰਲਾਮਾ ॥
ਏਹ ਕਥਾ ਜਗਤ ਮੈ ਮਾਲੁ ਮਾ ॥ ਜੰਤ ਮੰਤ੍ਰ ਤੰਤ੍ਰ ਨਿ
ਝਾ ਭੇਖ ਕਰਤ ਕਿਨੂੰ ਨਹੀ ਪਾਯਾ ॥ ਜਗਆ
ਪਨ ਅਪਨ ਉਗਝਾਨਾ ॥ ਪਰਬੁ ਹਮ ਕਹੁ ਨ ਪਛਾਨਾ ॥
ਯਕ ਮਤੀ ਯਨਿ ਇਕ ਕਰਿ ਬਨ ਜਾਹੀ ॥ ਦੁਹੁ ਅਨ ਮੈ ਪ
ਗੇ ਸੁਗਨਹੀ ॥ ਏਹੁ ਉਸ ਬਾਰਿ ਮੈ ਪਚਾ ॥ ਏਨ ਤੇ ਨ
ਬਨਿ ਲੇਖੇ ਗਾਜ ਤੇ ਛੁਟੇ ਗਯੇ ਭ੍ਰਮ ਉਕਾ ॥ ਤਿਹ ਅ
ਗੇਤਿ ਦੁਕਿ ਅਤੁਰਕਾ ॥ ੫ ॥ ਇਕਤ ਸਬੀ ਇਕ ਮਾ
ਧਰੀ ॥ ਇਕ ਕੁੰਤ ਨ ਪੁਰਾਨ ਉਚਰੀ ॥ ਕਰਤਾ ਬੈਰੋ ਪਗਏ
ਮਹਿ ਮੁਕਾ ॥ ਪਭੋ ਕੰਗਨ ਲਾਗਾ ਗ੍ਰਹਾ ॥ ੬ ॥ ਜੇ ਜੰਗੇ
ਕਕੇਰਾ ॥ ਤੇ ਤੇ ਲੇਕਲਾ ਜਤ ਜਿਨ ਚੋ ॥ ਅਰਿ ਪੁਰਖ
ਜਿਨ ਏਕ ਪਛਾਨਾ ॥ ਦੁਤਿ ਯਭਾ ਉਨ ਮਨ ਮਾਹੇ ਅਨਾ ॥
ਜੇ ਜੇ ਭਾਵ ਦੁਤਿ ਯਮ ਹਿਰਾ ॥ ਤੇ ਤੇ ਮੀਤ ਮਿਲਨ ਤੇ

ਬਾਂ ਚਾਏਕ ਪੁਰਖ ਜਿਹੈ ਨੈਕ ਪੰਛਾਨਾ ॥ ਤਿਨਹੀ ਪਰਮਤ
 ਤਕੁ ਜਨ ॥ ਜੇਗੀ ਸੀਨੇ ਸੀਹ ਹਿਜੇ ਤੇ ॥ ਮੁੰਡਿ
 ਮੁਸਲਮਾਨ ਗਾਨਿ ਕੇ ਤੇ ॥ ਭੇਖ ਧਰੇ ਲੁਟਤ ਸੀਸਾ ॥ ਛਪ
 ਤਸਾ ਪਜਿ ਤੰਨਾ ਮਾਧਾ ॥ ਪੇਟੇ ਤਨਗ ਭਿਰ
 ਥਾਂ ॥ ਭਿਰ ਕੇ ਬਿਨ ਪੈਖਤ ਨਹੀ ॥ ਜਿਨ ਨਗੇ ਕਪ
 ਰਖ ਕਹਿਯੋ ॥ ਤਿਨ ਕਹਿ ਭਿਰ ਨ ਕਿਸੁ ਰਿਖਯੋ
 ॥ ਭਿਰ ਕੇ ਬਿਨੁ ਰਖਨ ਆਵੈ ॥ ਕਉ ਨ ਕਹੁ ਸੀਸ
 ਨਿਵ ਵੈ ॥ ਜੇ ਇਹ ਪੇਟ ਨ ਕਹੁ ਤੇ ॥ ਰਉ ਕੇ ਕਹੁ ਕੇ
 ਤੇ ॥ १੨ ॥ ਜਿਨ ਪ੍ਰਭ ਏਕ ਸਹੀ ਠਾਯੋ ॥ ਤਿਨ ਕਹ
 ਕਿਸੀ ਨ ਭਿਰ ਰਿਖਯੋ ॥ ਸੀਸ ਰੀਯੋ ਉਨੀ ਸਹੀ ਨਹੀ
 ਨਾ ॥ ਚਸਮਾ ਨ ਦੇਹ ਕਹਿ ਚੀਨ ॥ ੧੩ ॥ ਕਾਨ ਛੇ ਰਿਜੇ
 ਗੀ ਕਹਯੋ ॥ ਅਤਿ ਪ੍ਰਧੰ ਚਕਰ ਬਨ ਹਿਸਿਯੋ ॥
 ਏਕ ਨਾਮ ਕੇ ਤਤੁ ਨ ਲਯੋ ॥ ਬਨ ਕੇ ਭਯੋ ਨ ਗਿਹ ਕੇ
 ਭਯੋ ॥ ਕਲਗੈ ਕਥਿ ਕਹੈ ਬਿਚਰਾ ॥ ਮਨ ਏਕ
 ਨ ਪੈਖਤ ਪਰਾ ॥ ਜਿਹ ਬੇਕੇ ਏਕੇ ਏਕੇ ਉਧੈ ॥ ਸੁੰਨਿ
 ਸਮੁੰਦ੍ਰ ਹਿ ਪਰਨ ਪੈਗੈ ॥ ੧੪ ॥ ਪ੍ਰਥਮ ਕਾਲ ਸਭ ਜਗ
 ਕੇ ਤਤਾ ॥ ਤੇ ਭਯੋ ਜਗਤ ਬਿਖਿਆ ॥ ਤਾ ਸੇਈ ਭਵ
 ਨੀ ਨਾਮ ਕਹੀ ॥ ਜਿਨੀ ਸਿਗਰੀ ਇਹੀ ਸੁਸਟਿ ਉਪਈ
 ਪ੍ਰਥਮੈ ਓਅੰ ਕਹਤਿ ਨ ਕਹਾ ॥ ਸੇਧੁ ਨਿਪੁੰਨਿ ਜਗ
 ਤ ਮੋਹਾ ॥ ਤੇ ਜਗਤ ਭਯੋ ਬਿਸਥਾ ॥ ਪੁਰਖ ਪ੍ਰ
 ਕ੍ਰਿਤ ਜਬ ਦੁੰ ਬਿਚਰਾ ॥ ੧੫ ॥ ਜਗਤ ਭਯੋ ਤੇ ਸ

ਭਜਨਿਯਤਾ ਚਰਿਖਾ ਨਿਕਰਿ ਪ੍ਰਗਟ ਬਖਨਿਯਤਾ ਸਕ
 ਤੇਇਤੀਨਹੀਖਰਨਸੁਨਉ॥ ਭਿੰਨਭਿੰਨਕਰਿਨਾਮਥਤਉ
 ॥੩੧॥ ਬਲੀਅਬਲੀਦੋਉਉਪਜਯੋ॥ ਉਚਨੀਚਕਰਿਭੰਨ
 ਰਿਖਯੋ॥ ਬਪੁਧਰਿਕਾਲਬਲੀਬਲਵਨਾ॥ ਅਪਹਿਰੁਪ
 ਧਰਤਭਿਯੋਨਨਾ॥ ੩੨॥ ਭਿੰਨਭਿੰਨਜਿਮਦੋਧਰੇ॥ ਤਿਮਿ
 ਤਿਮਿਕਰਿਅਵਤਰਕਯੋ॥ ਪਰਮਹੁਪਜੇਏਕਕਯੋ॥ ਅ
 ਤਿਸੇਭਿਤਿਮਾਧਿਮਿਲਯੋ॥ ੩੩॥ ਜਿਤਕਜਗਤਕੇਜੀ
 ਵਬਖਨੋ॥ ਏਕਜੇਤਿਸਭਹੀਮਹਿਜਾਨੋ॥ ਜਲਸਹੁਪਭਗ
 ਵਨਭਨੈਬੋ॥ ਤਮੈਲੀਨਜਗਤਸਭਹੈਬੋ॥ ੩੪॥ ਜੇਕਛੁ
 ਹਿਸੁਅਗੇਚਰਾਵਤਾ॥ ਤਕੇਮਨਮਾਘਠਹਾਵਤਾਏ
 ਕਹਿਆਪੁਸਭਨਮੋਇਆਪਾ॥ ਸਭਕੇਈਭਿੰਨਭਿੰਨਕਰਿ
 ਥਾਪਾ॥ ੩੫॥ ਸਭਹੀਮੋਗੀਮਹਿਯੋਅਲੇਖਾ॥ ਮਾਗਤਭਿੰਨ
 ਭਿੰਨਕੈਲੇਖਾ॥ ਜਿਨਨਹਏਕਵੈਠਹਾਯੋ॥ ਤਿਨਹੀਪਰ
 ਮਤਤੁਕੋਪਯੋ॥ ੩੬॥ ਏਕਹਿਰੁਪਅਨੁਪਸਹੁਪਾ॥ ਰੰਕਭ
 ਯੋਰਾਵਤਕਉਭੁਪਾ॥ ਭਿੰਨਭਿੰਨਸਭਉਉਪਜਯੋ॥ ਭਿੰ
 ਨਭਿੰਨਕਰਿਭਿੰਨਖਪਯੋ॥ ਆਪੁਕਿਸੁਕਾਵੇਖਨਲੀਨਾ॥
 ਅਵਰਨਸਿਰਬੁਰਿਅਈਰੀਨਾ॥ ੩੭॥ ਸੰਖਾਸੁਰਦਨਵ
 ਪੁਨਿਭਯੋ॥ ਬਹੁਚਿਪਿਕੈਜਗੈਰੁਖਦਯੋ॥ ਮਛਅਵ
 ਤਾਰਾਪੁਪੁਨਿਧਰਾ॥ ਅਪਹਿਜਪੁਅਪਮੋਕਗਾ॥ ੩੮॥
 ਪ੍ਰਥਮੈਤੁਛਮੀਨਬਪੁਧਰਾ॥ ਪੈਰਸਮੁਰਣਕਰੰਨਕਗਾਪੁ
 ਨਿਪੁਨਿਕਰਤਭਯੋਬਿਸਥਾਗਾ॥ ਸੰਖਾਸੁਰਤਬੋਕੁਪਬਿਚ

ਭਿੰਨਭਿੰਨਸਭਹੀਉਗਛਯੋ॥ ਸਤਿ
 ਸੁਧਨਕਿਨਹੈਪਯੋ॥ ੩੯॥

੩੯

Digitized by Panjab Digital Library | www.panjabdigilib.org

ਗਿਰੇ ਸੁਗਮਾ ਸੀ ਸੀ ਬੀ ਰਖੇ ਤੀ ਨ ਚੇ ਕਧੀ ਨਿਕਮ ਪੰਥ ਅ
 ਚੇ ਤੀ ਖੁਲੇ ਖਗ ਖੁ ਨੀ ਖਿਅ ਲੰ ਖੁ ਤੰਗੀ ਭਜੇ ਕਤਰੰ
 ਸੁਰਬ ਜੇ ਨਿਹੰਗੀ ॥੫॥ ਕਵੇ ਚਰਮ ਬਰਮੰ ਗਿਰਿਯੋ ਸੰਤ
 ਸਸਤੀ ॥ ਭਕੈ ਭੈ ਭਰੇ ਭੁਤ ਭੁਪ ਨਿਸਤੀ ॥ ਹਨੰਗ ਰਤੇ ਸੁ
 ਭੀਰੰਗ ਭੁਮੀ ॥ ਕਰੇ ਜੋਗ ਸੰਬ ਬਲੰ ਭੁਮਿ ਮਛਮੀ ॥੫॥ ਭਯੋ
 ਦੰਦ ਜੁਪੰਗਣ ਸੰਖ ਮਛੀ ॥ ਮਨੈ ਫੈ ਗਿਰੇ ਜੁਪੁ ਜੁਟੇ ਸਪਛੰ
 ॥ ਕਵੈ ਮਾਂ ਸੁਟ ਕਛ ਖੇ ਗਿਧ ਬਿਧੀ ॥ ਹਸੈ ਜੋਗ ਨੀ ਚਉ ਸਠੰ
 ਸੁਗਮਿ ਪੰਥ ॥੫॥ ਕੀਓ ਧਰ ਬੇਰੰ ਤੇ ਸੰਖ ਬੀਗੀ ਤ
 ਜਿਯੋ ਮਛ ਰੁਪ ਸਜਿਯੋ ਸੁੰਦਰੀ ਗੀ ॥ ਸਬੈ ਰੇ ਵਥ ਪੇਰੀ
 ਏਦੁ ਸੁਨਾ ਸੀ ॥ ਟਰੇ ਸਰਬ ਰਾਨ ਵਭੇਰੇ ਜੀ ਵਤ੍ਰ ਸੰ ॥੫॥
 'ਤੇਰੀ ਭਟਾ ॥ ਸੰਖਾ ਸੁਗਮੇ ਬੇਰਉ ਪਰੇ ਸਤ ਸੰਘ ਰੇ
 ਜਗਲੀ ਨੀ ॥ ਰੇ ਵੇ ਸੁਬੁਲਾ ਯੋਗ ਜਬ ਯੋ ਛਤ ਛਿਰ
 ਯੋ ਸੁਖ ਦੀਨੀ ॥ ਕਟਿ ਰਾਨ ਵਭਾ ਜੇ ਸੁਗਨ ਗਾ ਜੇ ਸੁਭਘ
 ਹਸਾ ਜੇ ਸੇ ਕਹੇ ॥ ਰੇ ਕੋਟ ਕਦ ਛਿਨ ਕ੍ਰੋਧ ਪ੍ਰਚਿਨ ਅ
 ਨਿ ਮਛ ਕੇ ਪਾਇ ਪੇਗ ॥੫॥ ਯੇ ਤੇਰੀ ਬਾ ਚੇਤ੍ਰ ॥ ਟਕ
 ਗੀ ਬੇ ਮਜਾ ਅਵ ਤੇਰੇ ਸੰ ॥ ਯਾ ਯਾ ॥ ਯਾ ਯਾ ॥ ਯਾ ਯਾ ॥
 ਯਾ ਯਾ ॥ ਯਾ ਯਾ ॥ ਯਾ ਯਾ ॥ ਯਾ ਯਾ ॥

ਰਾਜਾ ਪੁਰੰਦਰ ਸਿੰਘ ਕੀ ਤੰਗ ਲਾਬੀ ॥ ਤੇਰੇ ਕਰੋਰ
 ਵਰਜੀ ॥ ਭੋਗ ਜਧਾ ਮੰ ਸੁਭੰ ਸਰਬ ਸਾਜੀ ॥ ਗਜੰ ਬਨ ਬੀ
 ਨ ਬਨ ਰਤਨ ਭੁਪੀ ॥ ਕਛਿਯੋ ਬਿਨ ਬੀ ਰਾਗ ਚਿਤੰ ਮਨੁ

ਪੰ॥ ਸਬੈ ਰੇ ਵਏ ਕਤ ਕੀਨੇ ਪਰੰਤੂ॥ ਸਮਿ ਅੰਸੁ
 ਜੰ ਆਰਿ ਲੈ ਕੇ ਓਧਿ ਪ੍ਰੰਤੂ॥ ਤੇਰੈ ਤੇਜੈ ਲੋ ਮਿਟਿ ਯੋ
 ਅੰਕਗੀ॥ ਭਏ ਏਕ ਭੇਤ ਭਤਿ ਭਤਿ॥ ਬਿਚਗੀ॥ ੨॥
 ਬਦਿਯੋ ਅਧ ਅਧੀ ਸਬੈ ਬਾਟਿ ਲੀਯੋ॥ ਸੋਬੈ ਬਾ
 ਤਮਾਨੀ ਯੋਰ ਕਾ ਮਕੀ ਬੋ॥ ਕੋਰ ਮਥਨੀ ਕੁਟ ਮੁੜਾ
 ਲੇ ਆ॥ ਤਕਿ ਯੋ ਛੀਗਸਾ ਮੁੜੇ ਅੰ ਅਰੇ ਅੰ॥ ੩॥
 ਕਗੀ ਮਥਕਾ ਬਸੁ ਕੀ ਸਿਧੁ ਮਧੀ॥ ਮਥੈ ਲਾਗਿ ਰੇ ਉਤ
 ਏ ਅਧ ਅਧੀ॥ ਸਿਰੈ ਤਲਾਗੇ ਗਹੀ ਪੁਛੇ ਵੇ॥ ਮ
 ਥਿਯੋ ਛੀਗੀ ਸਿਧੀ ਮਨੇ ਮਾਏ ਕੇ ਵੇ॥ ੪॥ ਇਸੈ ਕਵਨ ਬੀ
 ਲੇਧੇ ਭਗੁਪਥੀ॥ ਉਠੇ ਕਾ ਮਥੀ ਗਰਤਿ ਯਾਰਿ ਜਿ
 ਸਬੀ॥ ਤਥੈ ਆਪੁ ਹੀ ਬਿਸਮ ਮੰਤ੍ਰੈ ਬਿਚਰਿਯੋ॥ ਤ
 ਰੇ ਪਰਬਤ ਕਛ ਯੰਗੁ ਪਧਾਯੋ॥ ੫॥ ਏਕ ਕੰਧਾਰੀ ਮਿ
 ਲਿ ਰੇ ਵਾਹਿਗੁਰੂ॥ ਸਿਧੁ ਮਥਿਯੋ॥ ਕਥਿ ਸਿਖ ਮਕ
 ਬਿਤਨ ਮਥਿਯੋ ਕਥਿਯੋ॥ ਤਬ ਗਤਨ ਚਤੁਰ ਸਯੋ
 ਨਿਕਸੋ॥ ਅਸਤਾਨਿ ਸਮੇ ਸਿਸੇ ਬਿਗਸੇ॥ ੬॥
 ਅਮਰਾ ਤਰਿ ਸੇ ਮਕੇ ਉਗੁ ਆ॥ ਮਿਲਿ ਪੁਛੁ ਗੁਰਿ
 ਸਿਰੇ ਵਾਹਿਗੁਰੂ॥ ਗਤਨ ਨਿਕਸੇ ਬਿਗਸੇ ਸਿਸੇ॥ ਜ
 ਨ ਘਟਨ ਲੇਤ ਅਮੇ ਸਕੇ॥ ਨਿਕਸਿਯਨੁ ਸ
 ਯੁਕ ਸੁਪਸਿਤਾ॥ ਮਧਪਨ ਕਰਿਯੋ ਘਟ ਮਰਯਮ
 ਤਾ॥ ਗਜਬਾਜ ਗਵਾਲਾਛ ਮੀਨਿਕ ਸੀ॥ ਘਟਨ ਮੇ
 ਮਨੇ ਬਿਦੁਲਤਾ ਬਿਗਸੀ॥ ੭॥ ਕਲਪਤੁ ਮਮਤੁ

ਗੇਅੰਭਾ ਜਿਹੋ ਹਿਰੈ ਲਖਿ ਇੰਦ੍ਰ ਸਭਾ ਗਾਨਿ
 ਕੇ ਸਤਭਜਿ ਰਸ ਪਸੁ ਭੀ ॥ ਜਿਹੁ ਭੈ ਜਤੈ ਤਬਿ
 ਲੋਕਿ ਜੁਧੀ ॥ ਨਿਕਸੀ ਕਵਿਹ ਜਸੁ ਧਨ ਭਲੀ ॥
 ਜਿਹ ਛੀਨਿ ਲਾਯੋ ਮਹਿ ਸਾਸਤ ਬਲੀ ॥ ਗਾਨਿਹਤ ਨਗ
 ਨ ਉਧਿ ਪਰਤਨ ਅਥੈ ॥ ਤੁਮ ਸੰਤ ਸੁਨੈ ਚਿਤ ਲਾਇ ਸ
 ਬੈ ॥ ੧ ॥ ਗਾਨਿ ਜੋ ਕਹਿ ਗੀਤ ਕੀ ਅੰਗ ਮਧੀ ॥ ਜਨ ਪੰਚ ਸੁ
 ਨ ਅਸੀਖੁ ਸੁਭੀ ॥ ਸਸਿ ਬੇਲ ਬਲਾ ਅਰੁ ਚੰਕ੍ਰ ਗਦ
 ॥ ਜੁਵਰਾ ਜ ਬਿਗ ਜਤ ਪਾਨ ਸਦਾ ॥ ੨ ॥ ਧਨੁ ਸੰਗ ਨੰਦ
 ਗ ਬੰਗ ਗਨੀ ॥ ਜਿਨ ਖੰਡ ਕਰੇ ਗਣੁ ਰੈ ਤਹ ਠੀ ਸਿਵ ਸੁਲ
 ਬੰਦ ਵਨ ਲਾਕ ਪਲ ਮੁਨੀ ॥ ਮੁਨਿ ਨਗ ਰੋਚੈ ਰਸ ਵੈ
 ਰਤਨੀ ॥ ੩ ॥ ਗਾਨਿਹਤ ਨ ਉਪਰਤਨ ਹਿਧਾ ਤਗਨੀ ॥ ਕਹਿ
 ਧਤ ਸਬੈ ਉਪਧਾ ਤਭਨੀ ॥ ਸਬਨ ਮਜਥਾ ਮਤ ਸਿਖ
 ਮ ਪਗੇ ॥ ਘਟਿ ਜਾਨਿ ਕਵੀ ਜਿਨਿ ਆਰਿ ਕਰੇ ॥ ੪ ॥ ਪ੍ਰ
 ਥਮੇ ਗਾਨਿ ਲੋਹ ਸਿਕਾ ਸੁਰਨੀ ॥ ਚਤੁਰ ਬਭਨਿ ਧਤ ਸਿ
 ਤੰਕੁ ਮੀ ॥ ਬਹੁੰ ਕਥਿ ਤੰਬੂ ਕਰੀ ਪਿਤਗੀ ॥ ਕਥਿ ਅਸੁ
 ਮਜ ਸੂਰੈ ਧਤੁ ਧਰੀ ॥ ੫ ॥ ਸੁਗਮੀ ਸਿਗਰਣਿ ਹਰਤ ਲਗ
 ਨੀ ॥ ਚਤੁਰ ਬਭਨਿ ਬਲਾ ਬਰਤਨੀ ॥ ਮਿਤ ਸੰਖ ਮਨ ਸਿ
 ਲ ਅਭਰ ਕਯੀ ॥ ਭਨਿ ਆਸ ਮਲੇਣ ਗਮੀ ਲਵਨੀ ॥
 ੬ ॥ ਧਤ ਉਪਧਾ ਤਜਥਾ ਸਕਾ ਤੇ ਸੁੰਊ ਕਰੀ ਬ
 ਨਾਇ ॥ ਬਨਨ ਮਹਿ ਭੀ ਤੈ ਤੈ ਕੋਈ ਕਰੁ ਕਮਾਇ ॥ ੭
 ॥ ੮ ॥ ਹਤਨ ਉਪਰਤਨ ਨਿਕਾ ਸੇਤ ਬਧੀ ॥ ਧਤ ਉਪਧਾ

ਤਰਬਸੇਸਬਨੀ॥ਤਿਤਬਧਿਸਨਹਿਹਿ
 ਲਯੋ॥ਅਵਰਨਚੈਠਿਅਵਰਨਹਿਰਯੋ॥੧੭॥ਸ
 ਰੰਗਸਰਸਚਕੁਸਰਲੀਯੀ॥ਪੰਚਜਨਲੈਨਾਰਹਿ
 ਕੀਯੀ॥ਸੁ ਲਪਿਨਕਸਬਹਿਕਹਿਲੀਆ॥ਸੁਲਹਿ
 ਮਹਦੇਵਕਹਦੀਆ॥੧੮॥ਜੁਜੰਗਪੁਰਾਨਲੈਰਾਹਿ
 ਯੋਇਹੁਐਰਵਤੰਬਾਜਸੁਗਾਉਰੇਵਦਨੋਜੁਪਲੈ
 ਤਪੁਗਾਅਨੀਰਨਵੀਰੇਖਿਉਠਿਯੀਅਪਗੀਤਬੈਥਿ
 ਸੁਨਜੀਤਿਤਕੀਨੋਬਿਚਰੰ

ਨਗੇਅੰਗਨਾਇਣਕੁਪਧਗਾਭਯੋਸਮੁਹਸਾ
 ਤਅਸਤੰਸਮਗੇ॥ਭਟੈਐਠਿਫੇਟੈਭਏਠਚਭੁਪੀ॥ਬ
 ਧੇਸੁਲਸੇਲੰਭਏਅਪਧਪੀ॥੨੦॥ਪਹਿਯੋਅਪੁਮੋਥੈ
 ਤਕੁੰਅਪਗੀਧਹਿਯੋਐਸਕੈਬਿਸਨਤਿਤੀਆਵ
 ਤਗੀਨਗੇਕਨਗਇਣਹੁੰਸੁਪੀ॥ਰਿਪੈਜੋਤਿਸੰਰਗ
 ਜੁਧਗੇਅਨੁਪੀ॥੨੧॥ਉਰੈਫੁਕਦੇਪੰਗਰਜੰਪੁਤਗਾਜੁਟੇ
 ਜੰਗੇਜੰਗੇਜੰਧਾਜੁਫਗੇ॥ਉਭੀਧੁਹਿਪੁੰਛੁਭੀਐਨੇਗੇਨਾ॥
 ਡਿਗੇਵਤਰੈਤਕਦਿਯੋਤਿਨੇਨਾ॥੨੨॥ਗਿਗੇਬੀਗੇ
 ਕਅਨੇਕਪ੍ਰਕਾਸੁਭੈਜੰਗਮੇਜੰਗਜੰਧਾਜੁਫਗੇ॥ਪਧੇ
 ਤਛਮੁਛਸਭੈਅੰਗਭੰਗੀ॥ਮਨੇਪਾਨਕੈਭੰਗਪੈਛਮੁਛ
 ਗੀ॥੨੩॥ਸੁਮੁਹਿਉਨਈਲੈਅਨੀਰੈਤਰੰਜੀ॥ਭਜੇਸ
 ਰਬਦੇਵਤਜੇਸਰਬਸਾਜੀ॥ਗਿਗੇਸੰਜਪੁਜੰਸਿੰਬਤੁ

ਦੀ ੪॥ ਬਜੇਡ ਕੜੇ ਰੁੰਦੇ ਉਥੀ ਰਹੇ ॥ ਸੁਨੇ ਨ ਰਬ ਕੇ ਮ
 ਹ ਭੀ ਰਭੇ ॥ ਏ ਮੀ ਤੇ ਗਤੇ ਜੀ ਸੋ ਸੰਪੂਰਨ ॥ ਖਿਵੈ ਰਾਮ
 ਨੀ ਜਾਨੁ ਭਾਵ ਵਸ ॥ ੫॥ ਮੁਖ ਮੁਢ ਬੰਕੀ ਬਕੈ ਸੁਭੀ
 ਗਾਤ ਕਰ ਤੇ ਸੜ ਕਰ ਤੀ ਗਾ ॥ ਧਮ ਕਰ ਸੰਗੀ ਬੜ ਕਰ ਖ
 ਗਾ ॥ ਛਟੈ ਦੋ ਪਟ ਕਉ ਠੇਨ ਲਾ ਅਗੀ ॥ ੬॥ ਉਠੈ ਨਰ ਨਰੰਦਰ ਮ
 ਕਰ ਛੇਲੀ ॥ ਛਲੈ ਕਰ ਛਲੈ ਮੁਖ ਮਾਰਿ ਚੋਲੀ ॥ ਖਰੇ ਖਗ
 ਖੁੰਨੀ ਖੁਲੈ ਥੀ ਰਖੇ ਤੀ ॥ ਨਚੇ ਕੰਧ ਹੀਣ ਕਮ ਧੀ ਨਿਚੇ ਤ
 ੭॥ ਭੈਰੋ ਜੋਗੀ ਪਤ੍ਰ ਚੋ ਸਭ ਚੰਗੀ ॥ ਨਰੀ ਖੋਲਿ ਸੀ ਸੰਬ
 ਕੀ ਬਿਕਰ ਗੀ ॥ ਹਸੇ ਬੁਝੇ ਤੇ ਮਹਾ ਬਿਕਰ ਲੀ ॥ ਬਜੇਡ
 ਕੜੇ ਰੁੰਦੇ ਸੁਕੁੰ ਕਰ ਲੀ ॥ ੮॥ ਪੂਰੀ ਤੁਮ ਸਟੰ ਕਰੀ ਪਾਵ ਪਾ
 ਤੀ ॥ ਮਨੋ ਸਿੰਘ ਸਿੰਘ ਗਹੇ ਗਜ ਮਾਤੀ ॥ ਛੁਟੀ ਈਸਤ ਕੀ
 ਡਿਗਿ ਯੋ ਬ੍ਰਹਮ ਧਿਆਨੀ ॥ ਸੁਨਿ ਯੋ ਚੰਦ ਮਕੰ ਪਭਾਨ ਮ
 ਧਿਆਨੀ ॥ ੯॥ ਜਲੇ ਬਾਥ ਲੇਖੀ ਥਲੀ ਤਪਤੀ ਗੀ ॥ ਕੋਧੋ ਮੰਧਿ
 ਬਣਿ ਗਿਯੋ ਇੰਦਰ ਬੀਗੀ ॥ ਕਰੈ ਰੈਤ ਆਪਾ ਰਮੁ ਸਟੰ ਪ੍ਰਾ
 ਗੀ ॥ ਮਨੋ ਚੋਟ ਬਾਹੀ ਧਰਿ ਅਥੈ ਧਰਿ ਅਗੀ ॥ ਬਜੇ
 ਡ ਕਬੈ ਕੇ ਸੁਕੁੰ ਕਰ ਗੀ ॥ ਮਨੋ ਗੰਜ ਜੁਟੇ ਰਤੋ ਰਤੋ ਗਾ ਛ
 ਮ ਕਰ ਛੇਲੀ ਗਣ ਕੰਨ ਫੀਗੀ ॥ ਸੜ ਕਰ ਸੰਗੀ ਤੜ ਕਰ ਤੀ
 ੧੦॥ ਦਿਨ ਅਸੁ ਜੁਪੰ ਭਯੋ ਅਸੁ ਰੈਣੀ ॥ ਡਿਗੀ ਭੁਮਿ
 ਸਰਬ ਉਠਿ ਯੋ ਕੰ ਪਿਗੈਣੀ ॥ ਗਣੰ ਗਰ ਤੇ ਸਭੈ ਗਭੁ ਮੀ
 ਹਟਿ ॥ ਸੁਨ ਸੁਨਿ ਗਿਰਿ ਯੋ ਅੰਤ ਛੁਮੀ ॥ ੧੧॥ ਧਰੇ ਰਾਜ
 ਅੰਗ ਚੜ੍ਹ ਬੇਰਤ ਬੀ ॥ ਹਰੀ ਦ੍ਰਿਸੁ ਜੇ ਤੇ ਭਜੇ ਰੈਤ ਸਬੀ

ਦਈਬ੍ਰਹਮਾਗਿਆਪੁਨੀਚੇਰਕੀਯੀਸਬੈਸਤਨ
ਤਨਕੇਸੁਖਦੀਯੀ ॥੧॥ ਧਰਿਯੋਖਸੁਮਾਥਿਸੁਮੈਸਾ
ਵਤਗਾਸਬੈਦੁਸ੍ਰਜੀਤਕੀਯੋਥੇਰਉਧਗਾਥਇਯੋ
ਧਰਮਰਜੀਤਿਤੇਰੇਵਸਰਬੀਉਤਹਿਯੋਭਣੀਭ
ਤਿਸੈਤਹਿਗਰਬੀ ॥੨॥ ਏਤਨ੍ਹ ਪਾਠਿਤਨਾਨਕਕਾਏ

ਉਦਯੁਤਪਸ੍ਰਮਾਧਾਕਾਧਿਪਾਧ ॥੨॥ ੧੦-੧੧੨

੧੦੨ ॥

ਇਹੰਤੰਤਕੀਯੀਰਿਵਰਜਗਜੂਭੰਡ
ਗਭੇਸੁਭਸਰਬਸਾਜਾਜਬਰੇਵਤਨਬਢਿਯੋਗ
ਗੁਗਾਬਲਵਤਰੈਤਉਠੇਕੁਰੁ ॥੩॥ ਲਿਨੋਛਿਨਾਇ
ਰਿਵਰਜਗਜਾਬਜੇਬਜੰਤਉਠੇਸੁਬਜਾਇਤੰ
ਤਿਜਗਤਰੇਹੀਛਿਰਾਇ ॥੪॥ ਜਲਬਾਥਲੀਖਹਿਨਾਛ
ਰਾਇ ॥੫॥ ਇਕਰਿਵਸਗਯੋਨਿਜਨਹਿਤੀਗਾਸਜਿਸੁ
ਧਸਜਨਿਜੁਅੰਗਬੀਗਾਕਿਤੰਤਿਸਤਿਜਮੋਛਿਯੋਨਿ
ਰਕਤਾਤਬਭਯੋਦੁਸ੍ਰਕੇਬੀਰਜਮੁਕਤਾਂਪ੍ਰਹਲਾਦ
ਭਗਤਲੀਨਵਤਗਾਸਭਕਰਨਕਜਸੈਤਨਉਧਗਾ
ਚਟਸਰਬਭੁਨਸੈਯੋਨਿਪਲਾਪਟੀਅਹਿਕਹਿਯੋਲਿ
ਖਰੇਗੁਪਲਾ ॥੬॥ ਤੰਦਕਵ ॥੭॥ ਇਕਰਿਵਸਗਯੋਚ
ਟਸਰਨਿਪਾ ॥੮॥ ਚਿਤਚੰਕਹਿਯੋਸੁਭਰੇਖਿਸੁਤਾਂਜੁਪਤਿ
ਯੋਦਿਜਨੈਸੁਨਤਹਿਗਵਿਯੋਨਿਗਭੈਸਿਸੁਨਾਮਗੁਪਲ

ਪੜਿਓਏ ॥ ਸੁਨਿਨਾਮਗੁਪਲਾਹਿਸਿਓਅਸੁਗੀਚਿਨੁਮੇ
 ਹਿਸੁਕੰਨਭੋਜੀਦੁਸਰੀਰਿਜਣਾਹਿਧਰੀਸੁਸੁਆਨਿਹੰਨੇ॥
 ਜੜਕਿਓਭਗਵਾਨਕੋਨਾਮਭੋਨੇ ॥ ਜਲਾਐਗਥਲੀਇ
 ਕਥੀਗਮਨੀ॥ ਇਯਾਹਿਗੁਪਲਾਕੋਨਾਮਭਨੀ॥ ਤਬਹੀਤਿ
 ਓਥਾਪਤਥੰਭਭਏ॥ ਸੁਨਿਸ੍ਵਨਨਰਨਵਚੈਨਧਏ ॥
 ਗਾਉਮੁੜਚਲੇਸਿਸੁਮਾਨਕੀ॥ ਨਿਕਸਿਓਜੁਗੁਪਲਾਉਖਰਨਕੀ॥
 ਪੜਕਿਓਧਰੇਤਜਨਰੇਖਿਸਥੈ॥ ਨਿਕਸਿਓਹਰਿਛਾਹਿਕਿ
 ਵਰਜਥੈ ॥ ਲਾਖਿਰੇਵਰਿਵਰਸਥੈਬਹਗਾਅਵਲੇ
 ਕਿਚਰਚੁਰੁਹਗੇਗਮਜੇਨਗਸਿਧਨਰਤਕੰਗਾਇਗਰੰਤ
 ਕੀਏਮੁਖਸੇਨਭਰੇ ॥ ਲਾਖਿਰਨਵਭਾਜਿਚਲੇਸਥ
 ਹੀ॥ ਗਗਜਿਓਨਗਸਿਧਰਣਜਥਹੀ॥ ਇਕਭੁਪਤਿਰਚ
 ਹਿਓਏਭਟਮੈ॥ ਗਹਿਤਥਗਾਨਿਭੈਮਨਮੈ ॥ ਲਾਜੇ
 ਜਥਸੁਗਨਿਪੰਗਸਜੋਸਮੁਤਤਭਏਭਟਕੋਹਰਿਕੋਜਗਿ
 ਈਸਮਹੇਸਤਥੈਪਟਕੋ॥ ਗਣਭੈਗਧੀਗਬਟਨਟਕੋ॥
 ਬਬਕੋਗਣਧੀਗਸੁਬੀਧਪਟਾਗੁਹੋਹਮੋਕਸੁਸੇਣ
 ਸੇਣਾਉਮਗੋਚੁਓਗਨਤੇਰਿਪਯੋ॥ ਬਗਸੰਤਬਹਕੇ
 ਅਭੁਨਜਿਓ ॥ ਬਗਥੈਸਗਸੁਪਸਿਲਾਸਿਤਯੋ॥ ਓ
 ਮੋਭਗਥੀਗਰਸੈਰਿਸਯੋ॥ ਚਮਕੰਤਕ੍ਰਿਪਣਸੁਥ
 ਟਾਜੁਪੀਛਹੰਤਧੁਜਾਜਨੁਥੀਗਕੁਪੀ ॥ ਹਰੰਤਹੀ
 ਬਗਥੰਤਸਗੀਜਨੁਸਾਵਨਮੇਘਉਮੈਰਸੁਗੀਹਿਨਤਤ
 ਯੰਗਗਜੰਤਗਜੀ॥ ਸੁਨਿਕੈਸੁਪਿਸਾਵਨਮੇਘਲਜੰ ॥ ੧੬੫ ॥

Digitized by Panjab Digital Library | www.panjabdigbib.org

ਨਿਜੁ ਵਿਗਣਾ ਘਾਇਲ ਗੋਇ ਮਿਘਾਇਲ ਧੁਲੈ ॥ ਠ
 ਗੁਨ ਅੰਤ ਬਸੰਤ ਸੇਫੁ ਲੈ ॥ ੨੩ ॥ ਬਹੁ ਕਈ ਭਟਕੇ
 ਨ ਐਸੀ ॥ ਸੁੰਦਰ ਮਨੋ ਗਜਰਾਜ ਨ ਜੈਸੀ ॥ ਸੋਹਤ ਏਕ ਅਨੇ
 ਕ ਪ੍ਰਕਾਸ਼ ॥ ਫੁਲ ਖਿਜੇ ਜਨਮ ਪਿਛੁਲ ਵਰ ॥ ੨੪ ॥ ਸੋਣ
 ਰੰਗੇ ਅਰਿਏਕ ਅਨੇ ਕੀ ॥ ਫੁਲਿ ਰਹੇ ਜਨ ਕਿਸ ਕੇ ਕੀ ॥ ਘਾ
 ਵਤ ਘਾਵ ਕਿਪਾਣ ਪ੍ਰਾਸ ॥ ਜਨੁ ਕੋ ਕੋ ਪ੍ਰਤੱਛ ਰਿਖ
 ਗੇ ॥ ੨੫ ॥ ਜੁਇ ਗਿਰੇ ਅਰਿਏਕ ਅਨੇ ਕੀ ॥ ਘਾਇਲ ਗੋਇ
 ਸੰਭਗ ਬਿਸੇਖੀ ਕਾਇ ਗਿਰੇ ਭਟਕੇ ਸੁਆਗੀ ॥ ਸਾਬੁ ਨ
 ਜਾਨੁ ਗਈ ਬਹਿਤਰੀ ॥ ੨੬ ॥ ਧੁਰਿ ਪੇਰੇ ਭਟਕੇ ਚੁਗਿ ਸਪਾਹੀ
 ॥ ਸ੍ਵਾਮਿ ਕੇ ਕਾਜ ਕੀਲਾ ਜਨਿ ਬਾਹੀ ॥ ਬਹਿ ਕਿਪਾਣ ਨ
 ਬਾਣੁ ਸੁਬੀਗੀ ॥ ਅੰਤ ਭਜੇ ਭੈ ਮਾਨ ਅਧੀਰ ॥ ੨੭ ॥ ਚੰਦ
 ਚੰਦ ॥ ਤਿਯਾ ਗਿਰੇ ਲੇਹਣ ਕੋ ਸਬ ਬੀਗਾ ਲਾਜ ਬਿਸਰਿ
 ਗੀ ਭਏ ਅਧੀਗਾ ਹਰਿ ਨ ਛੱਡ ਸਤ ਬਾਹੁ ਪੁਰਿ ਸਨਾ ਬਾ
 ਪਿਚ ਲਿਖੇ ਹਣ ਕੋ ਕਹਿ ਬਾਨ ॥ ੨੮ ॥ ਭਗਿਯੋ ਹੋ ਸਰਣ
 ਸਿੰਘ ਸਰੂਪੀ ॥ ਆਵਤ ਰੇਖਿ ਸਮੁਹ ਹਣ ਭੁਪੀ ॥ ਨਿਜ
 ਪਾਵਨ ਕੋ ਹੋ ਸਨਮਾਨਾ ॥ ਨਿਰਖ ਸੇਵ ਕਹਿ ਰੁਖੀ ਰਿਸਨਾ
 ॥ ੨੯ ॥ ਕਾਜ ਸਾ ॥ ਸੁਖ ॥ ਤੁਲੈ ॥ ਕਪਾਈ ਸਿੰਘ ਗਜਿਯੋ
 ਕੁਰਸੇ ਗੀ ॥ ਉਡਿਯੋ ਰੇਖੀ ਰਨ ਕੇ ਮੁਖ ਨੁਗੀ ॥ ਉਡਿਯੋ ਨਾ
 ਰ ਬੇਕੁਤੀ ਗੈਣ ਗੀ ॥ ਹਸੈ ਰੇਵ ਸਬ ਭਏ ਰੈਤ ਲੈ
 ਜੀ ॥ ੩੦ ॥ ਮਚਿਯੋ ਦੁਰਜੁ ਪੰਖ ਚੇਹੈ ਜੁਆਣੀ ॥ ਤੜਕ
 ਹੋ ਗੀ ਕੜਕੇ ਕਮਾਣੀ ॥ ਫਿਰਿਯੋ ਕੋ ਪਕੈਰਾਨ ਵੰਸੁ ਸੁ

ਤਨੀ॥ ਹਰਿ ਯੋਸੋਵ ਚਿਯੋ ਮਧਿ ਮੁਲਤਨੀ॥ ੨੧॥
 ਕੜਕਰ ਤੇਗੀ ਤੜਕਰ ਤੀਗੀ॥ ਭਏ ਟੁਕ ਟੁਕ ਰਣੀ ਬੀ
 ਰਧੀਗੀ॥ ਬਜੇ ਸੰਖ ਤੁਰੰ ਸੁਢੇ ਲੰਚ ਮੰਕੇ॥ ਰੜਕ ਕੰਕਈ
 ਕੇ ਡੋਬੀਰ ਬਕੇ॥ ੨੨॥ ਭਜੇ ਬਾਜਗੀ ਸਿਧ
 ਹੀ ਅਨੇਕੀ॥ ਹੇ ਠਾਕੁ ਪਾਲ ਅਗੇ ਨਏਕੀ॥ ਫਿਰਿਯੋ
 ਸਿੰਘ ਸੁਰੰ ਕਰੰ ਕਰ ਲੀ॥ ਕੰਪਈ ਸਟ ਪੁਛਿਯੋ ਗੀ ਬਿ
 ਸਾਲੇ॥ ੨੩॥ ੨੪॥ ਗਰਜ ਤਰਣ ਨਗ ਸਿੰਘ ਕੇ ਭਜੇ
 ਭੁਪ ਅਨੇਕਾ॥ ਇਕ ਦਿਕਿ ਯੋਹ ਨ ਛਤਹ ਅਵਗਨੇ
 ਧਏਕ॥ ੨੫॥ ੨੬॥ ਮੁਸਜੁ ਪਜੁ ਟੇਭਟੇ ਰੋਊ॥ ਤੀ
 ਸਰਤਹ ਨ ਪੇਖਿ ਅਤ ਕੋਊ॥ ਭਏ ਦੁਹ ਨ ਕੇਰ ਤੇ ਨੇਣਾ॥
 ਰੇਖਤ ਰੇਵਤ ਮਾਸ ਗੋਣਾ॥ ੨੭॥ ਅਸੁਰਿ ਨ ਸੁਅ
 ਸੈਨਿ ਸਜੁ ਪਾ॥ ਕੀਨੇ ਦੁਹੁ ਭਟ ਨ ਮਿਲਿ ਕੁਧਾ॥ ਬਹੁਰਿ
 ਅਸੁਰ ਕਿਛੁ ਕੈ ਮੁਸਝੁ ਨੀ॥ ਗਿਰਿਯੋ ਭੁਮ ਜਨੁ ਬਿਛ
 ਪੁਰੰ॥ ੨੮॥ ਮਚੀ ਘਤ ਪੁਨਿ ਤਹਿ ਜਗ ਯੋ॥ ਛੁਟੇ
 ਮੁਰਛ ਨ ਪੁਨਿ ਜੀਅ ਅਯੋ॥ ਬਹੁਰਿ ਭਿਰੇ ਸੁਰੇ ਉਕੁ
 ਧਾ॥ ਮਭਿਯੋ ਬਹੁਰਿ ਅਪੁਸ ਮੈ ਜੁਧਾ॥ ੨੯॥ ਕੁੰਧ
 ਯਾਤ ਛੇਰ॥ ਹਲਾ ਚਲ ਕੈ ਕੈ ਪੁਨਰ ਬੀਰ ਛੁਕੇ॥ ਮ
 ਚਿਯੋ ਜੁਧ ਜਿਯੋ ਕਰਨ ਸੰਗੀ ਪੁਕੇ॥ ਨਖੰ ਪਤ ਕੈ ਉ
 ਰ ਕਰੇ ਰਤ ਘਤੀ॥ ਮਨੋ ਗਜ ਜੁਟੇ ਬਨੰ ਮਸੂ ਮਤੀ॥ ੩੦॥
 ਪੁਨਰ ਨਗ ਸਿੰਘ ਧਰਤਿ ਮਭਿਯੋ॥ ਪੁਰੰ ਪਲਾ ਸੀਮ
 ਨੇ ਚਿਅ ਰਗਿਯੋ॥ ਹਨਿਯੋ ਰੇਖਿ ਦੁਹੰ ਭਈ ਪੁਰ ਪਬਰ

ਖਾਕਿ ਯੇਵੇਤਿ ਯੀਜੀਤ ਕੇ ਆਨਿਕ ਰਖਾ ॥ ੪੮ ॥
 ਧਰਮੁ ਰਾਖੀ ਨੂੰ ਸਿੰਘ ਦੁਸੰਘ ਗਾਧਰਿ ਯੋਸੁ ਬਿ
 ਸੁਨ ਸਪਤ ਮਵਤ ਗਾਲੀ ਨੇ ਸੁਭਗਤ ਅਪਨੇ ਛਿਨ
 ਇਸ ਬੀਸੁ ਸਦਿ ਧਰਮ ਕਰਮ ਨੁ ਚਲਾਇ ॥ ੪੯ ॥ ਪਤ
 ਲਕ ਕੀ ਨਿਪ ਛਤ ਫੇਗਾ ਦੀਨੇ ਸੰਘ ਰਿਸਭ ਹੀ ਅਧੇਗਾ
 ਤੁਸਟਹਿ ਅਰਿ ਸ੍ਵਦੀਨੇ ਖਪਾਇ ॥ ਪੁਨਿ ਲਈ ਜੋ ਤਿਜੋ ਤਿ
 ਹਿ ਮਿਲਾਇ ॥ ੫੦ ॥ ਸਭ ਤੁਸੁ ਮਰਿ ਕੀਨੇ ਅਭੇਖਾ ਪੁਨਿ ਸਿ
 ਘ ਜਾਇ ਭੀਤਰ ਅਲੇਖਾ ਕਥਿ ਜਥਾ ਮੰਤਿ ਕਥੇ ਯੋ ਬਿ
 ਚਗਾਇ ਮਧਰਿ ਯੋ ਬਿਸ ਸਪਤ ਵਤਰ ॥ ੫੧ ॥ ਏਤ੍ਰੇ
 ਘਟਿ ਮੁਟਕ ਗ੍ਰੰਥੇ ਸਪਤ ਮਵਤ ਗਾਲੀ ॥ ੫੨ ॥
 ਧਰਮੁ ਰਾਖੀ ਨੂੰ ਸਿੰਘ ਦੁਸੰਘ ਗਾਧਰਿ ਯੋਸੁ ਬਿ
 ਸੁਨ ਸਪਤ ਮਵਤ ਗਾਲੀ ਨੇ ਸੁਭਗਤ ਅਪਨੇ ਛਿਨ
 ਇਸ ਬੀਸੁ ਸਦਿ ਧਰਮ ਕਰਮ ਨੁ ਚਲਾਇ ॥ ੫੩ ॥ ਪਤ
 ਲਕ ਕੀ ਨਿਪ ਛਤ ਫੇਗਾ ਦੀਨੇ ਸੰਘ ਰਿਸਭ ਹੀ ਅਧੇਗਾ
 ਤੁਸਟਹਿ ਅਰਿ ਸ੍ਵਦੀਨੇ ਖਪਾਇ ॥ ਪੁਨਿ ਲਈ ਜੋ ਤਿਜੋ ਤਿ
 ਹਿ ਮਿਲਾਇ ॥ ੫੪ ॥ ਸਭ ਤੁਸੁ ਮਰਿ ਕੀਨੇ ਅਭੇਖਾ ਪੁਨਿ ਸਿ
 ਘ ਜਾਇ ਭੀਤਰ ਅਲੇਖਾ ਕਥਿ ਜਥਾ ਮੰਤਿ ਕਥੇ ਯੋ ਬਿ
 ਚਗਾਇ ਮਧਰਿ ਯੋ ਬਿਸ ਸਪਤ ਵਤਰ ॥ ੫੫ ॥ ਏਤ੍ਰੇ
 ਘਟਿ ਮੁਟਕ ਗ੍ਰੰਥੇ ਸਪਤ ਮਵਤ ਗਾਲੀ ॥ ੫੬ ॥
 ਧਰਮੁ ਰਾਖੀ ਨੂੰ ਸਿੰਘ ਦੁਸੰਘ ਗਾਧਰਿ ਯੋਸੁ ਬਿ
 ਸੁਨ ਸਪਤ ਮਵਤ ਗਾਲੀ ਨੇ ਸੁਭਗਤ ਅਪਨੇ ਛਿਨ
 ਇਸ ਬੀਸੁ ਸਦਿ ਧਰਮ ਕਰਮ ਨੁ ਚਲਾਇ ॥ ੫੭ ॥ ਪਤ
 ਲਕ ਕੀ ਨਿਪ ਛਤ ਫੇਗਾ ਦੀਨੇ ਸੰਘ ਰਿਸਭ ਹੀ ਅਧੇਗਾ
 ਤੁਸਟਹਿ ਅਰਿ ਸ੍ਵਦੀਨੇ ਖਪਾਇ ॥ ਪੁਨਿ ਲਈ ਜੋ ਤਿਜੋ ਤਿ
 ਹਿ ਮਿਲਾਇ ॥ ੫੮ ॥ ਸਭ ਤੁਸੁ ਮਰਿ ਕੀਨੇ ਅਭੇਖਾ ਪੁਨਿ ਸਿ
 ਘ ਜਾਇ ਭੀਤਰ ਅਲੇਖਾ ਕਥਿ ਜਥਾ ਮੰਤਿ ਕਥੇ ਯੋ ਬਿ
 ਚਗਾਇ ਮਧਰਿ ਯੋ ਬਿਸ ਸਪਤ ਵਤਰ ॥ ੫੯ ॥ ਏਤ੍ਰੇ
 ਘਟਿ ਮੁਟਕ ਗ੍ਰੰਥੇ ਸਪਤ ਮਵਤ ਗਾਲੀ ॥ ੬੦ ॥

ਸੁਪਾਰਿਕੈ॥ ਬੁਲਾਇ ਬਿਪ੍ਰਕਟੀਯੋ॥ ਮਲਾਗਗੁਜਰ
 ਰੀਯੋ॥ ੪॥ ਸੁਪ੍ਰਭੇਟ ਪਾਰਿਕੈ॥ ਚਲਿਯੋਤਹਾ ਬਿਚਰਿ
 ਕੈ॥ ਸਭਾਨੇ ਸਜਾਨਿਯੋ॥ ਤਹੀ ਸੁਪ੍ਰਵਠਾਨਿਯੋ॥ ੫॥ ਪ
 ਗਅਧਾਰੀ ਪਦਨਰੈ॥ ਪ੍ਰਵਠਾਨ ਅਨੇਕ ਕੈ॥ ਕੋਰਿਰ
 ਛਿਨ ਰਈ॥ ਨਾਥ ਬਿਪ੍ਰਨੈਲਈ॥ ੬॥ ਕਹਿਯੋਨ ਮੇਰੇ
 ਕਾਜੈ॥ ਮਿਖਾਇਤੁ ਤੈਸਾ ਜੈ॥ ਅਢਈ ਪਵਤੁ
 ਮਿਰੈ॥ ਬਿਸੇਖ ਬੁਪਕ੍ਰਿਤ ਲੈ॥ ੭॥ ਚਪੜਾ॥ ਦਿਜ ਬਰਸੁ
 ਕ੍ਰੁਤੋਤਿ ਪਤੀਗਾ॥ ਜਾਨਿ ਗਯੋ ਸਭ ਭੇਦ ਵਜੀਗਾ॥ ਜਿਯੋ
 ਜਿਯੋ ਰੇਨ ਪ੍ਰਿਥੀ ਨਿਪਕਰੈ॥ ਤਿਮਿਤਿ ਮਿਥੰਤ ਪੋਰਹਿਤ
 ਗਯੋ॥ ੮॥ ਜਬ ਨਿਪਰੇਨ ਪਰਾਮਨੁ ਕੀਨਾ॥ ਤਬ ਹੀਉ
 ਤਗਸੁ ਕ੍ਰਇ ਮਿਰੀਨਾ॥ ਲੰਘੁ ਦਿਜ ਯਾਹਿ ਨ ਬੁਪ ਪਛ
 ਨੈ॥ ਬਿਸਾ ਅਵਤਾਰਿ ਸੀਕਮਿ ਮੈ॥ ੯॥ ਸੁਨਤ
 ਬਚਨ ਰੋਨੈ ਸਭ ਸੋ॥ ਉਗਤ ਸੁਕ੍ਰਕਹ ਪਰ
 ਬਸੋ॥ ਸਿਸਕੇ ਸਮਾਨ ਨ ਦਿਜ ਮਹਿ ਮੰਸਾ॥ ਕਸਕਰਿ
 ਹੈ ਇਹ ਜਗੁ ਬਿਧੁ ਨ ਸਾ॥ ੧੦॥ ੨੩॥ ਜਿਮਿ ਚਿਨਗੀ
 ਅਗਨਿ ਕੀ ਗਿਰਤ ਸਧਨ ਬਨ ਮੰਹਿ॥ ਅਪਿਕਤ
 ਨਿਕਤੋ ਤੋਤੈ ਤਿਮਿ ਦਿਜ ਬਰਨ ਨਹਿ॥ ੧੧॥ ਚਪੜਾ
 ॥ ਹਸਤੁ ਪਤਿ ਇਹ ਭੰਤਿ ਬਖਾਨੀ॥ ਸੁਨਤੁ ਸੁਕ੍ਰਤੁ ਮ
 ਬਤ ਨ ਜਾਨੀ॥ ਫੁਨਿ ਇਹ ਸਮੈ ਸਭ ਨ ਛਲਿ ਜੈ॥ ਹ
 ਗਿਸੇ ਫੇਰਿਨ ਭਿਛੁਕ ਅੰਧੈ॥ ੧੨॥ ਮਨ ਮਹਿ ਬਤ ਇਹ ਠ
 ਹਰਈ॥ ਮਨ ਹੀ ਪਰੀਨ ਕਿਸੁ ਬਤਈ॥ ਭ੍ਰਿਤ ਤੇ ਮੰਗਿਕਮ

ਭਲਾਐਸਾਲਗਿਯੋਰੈਨਤਿਹਰਨਨੇਸਾ॥੧੩॥ ਸੁਕ੍
 ਬਤਮਨਮੋਪਚਿਤੀ॥ ਭੇਰਨਲਹਤਭੁਪਅਗਿਯੀ
 ॥ ਪਰਮਕਿਸਕੋਧਾਸਿਸੁਪਾ॥ ਪੈਠਿਯੋਮਧਿਕਮੰਡਲ
 ਭੁਪਾ॥੧੪॥ ਨਿਪਬਰਪਨਸੁਹੀਲਈ॥ ਰਨਸਮੈਦਿਜ
 ਖੰਡਕੀਭਈ॥ ਰਨਹੇਤੁਜਬਹਥਚਲਏ॥ ਨਿਕਸਿਨੀ
 ਰਕਰਤਹਿਨਅਯੋ॥੧੫॥ ਮੁਖਫਾਚਮਕਿਯੋਤਥੈ
 ਰਿਜਗਜਾਕਗਿਐਨਿਪਤਿਸੁਇਲਾਜਾ॥ ਤਿਨੁਕਸਿਮਿ
 ਲੈਇਹਬੀਚਾਇਕਚਛੁਹੈਨੀਚ॥੧੬॥ ਤਿਨੁਕਨਿਪ
 ਤਿਕਰਲੀਨਾ॥ ਭੀਤਕਮੰਡਲਦੀਨਾ॥ ਸੁਕ੍ ਅਖਿਲਗਿਯੋ
 ਜਾਇ॥ ਇਕਚਛੁਭਿਯੋਰਿਜਗਇ॥੧੭॥ ਨੇਤ੍ਰਹਿਤਿਗਿਯੋ
 ਜੁਨੀਗਾਸੇਈਲਿਯੋਕਰਦਿਜਬੀਗਾ॥ ਕਰਨੀਰਚੁਅਨਨਦੀ
 ਨਾ॥ ਇਸੁਮਿਕਰਜਕੀਨ॥੧੮॥ ਚਛੁਨੀਕਰ
 ਭੀਤਗਧਾ॥ ਵਹੈਸਕਲਪਰਿਜਕਧਾ॥ ਐਸਤਥੈਨਿਜੁ
 ਰੋਹਬਛਯੋ॥ ਲੋਕਛੇਰਿਪਰਲੋਕਸਿਧਯੋ॥ ਨਿਗਧਿ
 ਲੋਕਅਤਿਭੁਤਿਬਿਸਮਏ॥ ਰਨਵਸਭੈਮੁਗਛਨਭਏ
 ॥ ਪਗੁਪਤਗਛੁਇਸਿਰੁਅਕਸਾ॥ ਚਕ੍ਰਤਭਏਲਖਿਲੋਕ
 ਤਮਾਸਾ॥੧੯॥ ਏਕੈਪਦਪਤਗਹਿਛੁਆ॥ ਦੁਸਪਾਵਗ
 ਗਨਲੋਹੁਆ॥ ਭਿਰਿਯੋਅੰਡਬ੍ਰਹਮੰਡਅਪਗਾ॥ ਤਹਤੇ
 ਗਿਗੀਗੀਕੀਧਰਾ॥੨੦॥ ਇਹਿਬਿਪਿਭੁਪਅਚੰਡਵਲਹਾ॥
 ਮਨਕਮਬਚਨਕ੍ਰਿਤੁਹੈਗਾ॥ ਸੁਕਛੁਭਯੋਜੋਸੁਕਓਚਰਾ
 ॥ ਸੇਈਆਖਿਨਰਮਅਜੁਨਿਹਰਾ॥੨੧॥ ਅਧਰੇਹਅਪ

ਨੋਪੁਨਿਦੀਨਾ। ਇਹਿਥਿਥਿਕੈਭੂਪਤਿਜਸਲੀਨਾ। ਜਬ
 ਲੋਗਜਮਨਕੋਨੀਗਾਤਬਲੋਚਲੀਕਥਜਗਪੀਰ॥
 ੨੩ ਬਿਸਪ੍ਰਸੰਨਿਪ੍ਰਤਭੁਪੈਕਹਾਚੋਪਰਹੁਦੁਰੈ
 ਹਾਕਹਿਯੋਚਲੋਤਬਲਗੈਕਹਾਨੀ॥ ਜਬਲਗੀਗ
 ਜਮੁਨਕੋਪਨੀ॥ ੨੪ ॥ ੨੫ ॥ ਜਹਸਪਨਸੰਕਟਪਰੈਤ
 ਤਤਹਭੋਏਸਹਾਇ। ਦੁਖਪਾਲੁਦੁਰਬਸੇਭਗਤਹੋਰੁ
 ਹਰਿਗਇ॥ ੨੫ ॥ ੨੬ ॥ ਅਸਟਮਵਤਗਥਿਸੁਨਅ
 ਸਪਗਾਸਪੀਸਚੈਕਿਰਤਗਥਕਗਾ। ਅਬੋਨੰਮੋਬਰਨ
 ਤਅਵਤਗਾ। ਸੁਨਹੁਸੰਤੁਲਾਇਸੁਧਗਾ॥ ੨੬ ॥ ੨੭ ॥
 ਏਤੰਮੁੰਦਾਦੰਤਨਟਕਾ। ਤਦਾਦਨਅਕਾਤਸਅ
 ਸਮਾਸਮਾ। ਨਾਅਤਸਕਾ। ਸੁਗਾ॥ ੨੭ ॥
 ੨੮ ॥ ਪੁਨਿਕਈ। ਇਕਾਦਿਨਭਏਥਿਤੀਤਾ। ਛਤਿਨ
 ਸਕਲਪਰਕਾਂਜੀਤਾ। ਅਧਿਕਜਗਤਮਹਿਉਚਜਨ
 ਯੋ। ਬਸਵਬਲਕਹੁਲੈਨਨਪਯੋ॥ ੨੮ ॥ ਬਿਮਕੁਲਸ
 ਕਲਾਦੇਵਤੇਭਏ॥ ਮਿਲਿਕਹਿਸਭਬਸਵਪਹਿਗੇ। ਛ
 ਤੀਰੁਪਧੇਸਭਅਸੁਗਨਾ। ਅਵਤਕਹੁਪਤੁਮੇਮਨ
 ੨੯ ॥ ਦੇਵਨੀਮਲਿਕਮਿਕਹਿਯੋਥਿਰਗਾ। ਛੀਰਸਮੰਤ੍ਰਿ
 ਚਲੇਸੁਧਗਾ। ਕਲਪੁਗਥਕੀਕਹੀਬਡੀ॥ ਇਮਿਅਗਿਮ
 ਤਤੋਤਿਨਅਈ॥ ੩੦ ॥ ਦਿਜਜਮਵਭੀਨਜਗਤਮੇਸੋਤ

॥ ਨਿਤ ਉਠਿ ਕਰਤ ਅਪਨ ਉਪਨਤਾ ਤਹ ਤੁਮ ਧਰੁ
 ਬਿਸੁ ਅਵਤ ਗਾਹਨੁ ਸੰਕੇ ਸੰਤ ਸੁਧਗਾ ॥ ੧ ॥
 ਪਾ ॥ ੧ ॥ ਜਯੋ ਜਾਮਰਿ ਗਨੰਦਿ ਜਾਵਤ ਗਾਭਯੋ
 ਰੇਣ ਕਤੇਕ ਵਚੀ ਕੁਠ ਗਾਧਿ ਯੋਭ ਤਿਯਾ ਪਤਿ ਕੋ ਕਲ
 ਰੁਪੀ ਪਨਿਯੋ ਜਇ ਜਨੈ ਸਹਾਸੁ ਸਤੁ ਪਾ ॥ ੨ ॥ ਕਹ ਗੰਮਿ ਏ
 ਤੀ ਕਥਾ ਸਗਬ ਭਯੋ ਕਥਾ ਬਿਧਤੋ ਬੰਧੈ ਬਤਰ ਭਯੋ ਭੋ
 ਗਬ ਛਤੀ ਨੇਰੇ ਸੰਪਾਗਾ ਤਿਨੈ ਨ ਸੋਕ ਪਣਧਾ ਯੋ ਕੁਠ
 ਰ ॥ ੬ ॥ ਤੁਤੀ ਨੰਦਨੀ ਸਿਧੁ ਜਾ ਕੀ ਸੁਪੁਤੀ ॥ ਤਿਸੇ ਮੰਗਿ ਹਰਿ
 ਯੋ ਸਹਾਸੁ ਸਤੁ ਛਤੀ ॥ ਲਯੋ ਛੀਨਿ ਗਯੋ ਹਤਿ ਯੋ ਗਮਤ
 ਤਾ ॥ ਬਿਸੀ ਬੈਰ ਕੀਨੈ ਸੋ ਬੋਧੁ ਪਪਤੀ ॥ ਗਈ ਬਾਲਤ
 ਤੋ ਲੀਯੋ ਸੋਧਤ ਕੋ ॥ ਨਿਯੋਤਤ ਮੋ ਕਹਿਯੋ ਨਾਮ ਵੇਕੋ
 ॥ ਮਹਾਸਤੁ ਪੁਸੁ ਨਿਯੋ ਸੁਨਨਾ ਮੀਗਹੇ ਸਤੁ ਅਸਤੁ ਚ
 ਲਿਯੋ ਤੋ ਨਰਾਮ ॥ ਕੋਰੇ ਜਮੋ ਹਨਿਯੋਤਤ ਕੈ ਸੋ ਅ
 ਬੈਰੁ ਪਜੀਤੋ ਨੋਤਿ ਤੈ ਸੋ ॥ ਕਹੁ ਮੁਕੁ ਬੈਰੋ ਸੁ ਅਸਤੁ
 ਸਭ ਗੀ ॥ ਚਲੋ ਭਜਿਨ ਤੋ ਸਬੈ ਸਤੁ ਰੋ ॥ ਸੁਨੋ ਬੋਲ
 ਬੈਰੋ ਭਗਿਯੋ ਪੁਕੋ ਪੀ ॥ ਉਠਿਯੋ ਗਜ ਸਹਾਦੁ ਲਾਯੋ ਪਨ
 ਧੋ ਪੀ ॥ ਉਠਿਯੋ ਬੇਤ ਖੁਨੀ ਜਿਥੇ ਤਹ ਯੋ ॥ ਚਰੋ ਅਜੁ ਹੀ
 ਜੁਧ ਮੋ ਸੋ ਮਰਯੋ ॥ ਧਏ ਸੁਗਸਗ ਬੈਰੋ ਬੈਰਾ ਜੀ ॥ ਚ
 ਡਿਯੋ ਕੁਪ ਜੁਧ ਸਜੋ ਸੁਬ ਸਾਜੀ ॥ ਗਾਰਾ ਸੋ ਭੀ ਸੁਲਾ ਸੇਲੀ
 ਸੰਤ ਗੀ ॥ ਚਲੋ ਜੁਧ ਕਾਜ ਬੇਭੇ ਛਤੁ ਪੀ ॥ ੧ ॥
 ॥ ਬ੍ਰਿਪਨ ਪਨ ਪਾਠਿ ਕੋ ॥ ਚਲੋ ਬਲੀ ਪੁਕਾਰਿ ਕੋ ॥ ਸੁਮ

ਮਾਭੇਭਖੀਸੋਘਸ੍ਰੋਤਚਖੀ॥੧੨॥ ਸੰਜੋਇਸੈ
 ਥੀਨਟੈ॥ਚੜ੍ਹੇਸੁਥੀਗੋਸਕੈ॥ਚਟਕਚਾਬੁਕਉਗਾ
 ਸਾਸੁਸਾਇਕਬੁਠੇ॥੧੩॥ ਸਾ ੨੨੨੨੨॥ ਭਏਏਕ
 ਠੈਸਥੈਸੁਸੈਗੈ॥ਲੀਯੋਪੇਗਮੀ॥ਘਟਸੁਗੀਸੁਮੀ
 ੧੪॥ ਭਏਨਰਬੀਕੋ॥ਸੁਸੇਲਧਮਕੋ॥ਗਜਜੁਹਗੰਜੋ॥
 ਸਥੈਸੰਜੁਸੰਜੋ॥੧੫॥ ਕਮਨਕੜਕੋ॥ਭਏਨਰਬੀਕੋ॥
 ਘਟਜਨੁਸਿਮੀ॥ਚੜ੍ਹੇਯੋਤਿਯੋਸਿਪਾ॥੧੬॥ ਚ
 ਹੁਭਿਗੁਕੋ॥ਗਜਜੁਹਭੁਕੋ॥ਸੰਦਿਯੁਹਭੁਟੋ॥ਸਿਪ
 ਸੀਸੁਟੋ॥੧੭॥ ਭਏਨਰਭੀ॥ਸਿਥਕੁਧੀਘਿ
 ਰਿਯੋਮਸੈਨੀ॥ਸਿਥਕੁਧੀਸੈਨੀ॥੧੮॥ ਰਣੀਗਰੰਤੋ॥੩
 ਸੇਤੋਜਤੋਤੋ॥ਭੁਠੀਸੈਨਸੁਗੀਗਤਿਯੋਗੈਧੁਗੀ॥੧੯॥
 ਘਟੇਢੋਲਬੰਜੋ॥ਮਧੁਥੀਗੋਜੋ॥ਮਨੀਸਿਧਭੁਟੋ
 ॥ਇਮੰਬੀਗਉਨੇ॥ਕੈਮਮਿਮੀਬਕੈਬਿਕਰਗੀ॥
 ਗਿਰੇਮੰਗਭੀ॥ਚੜ੍ਹੇਨਰਗੰਗ॥੨੦॥ ਗੰਧਕੁਟਿਸ
 ਤੀਭੁਠੇ॥੨੧॥ ਅਸਤੀਪੁਲੇਸਾਭਾਜੀ॥ਤੁਰੇਤੁਰ
 ਤਾਜੀ॥੨੨॥ ਭੁਠੇਭੀਕੀਭੀਕੰਗੈ॥ਧਿਰੀਗੀਗਜੋ
 ਜਗਾਢੋ॥ਸਜੇਥੈਸਥਾਢੇ॥ਘਟੇਧਾਏਧੋਲੋ॥
 ਮਨੇਫਗੁਪੁਲੇ॥ਕਰੀਜਨਬਰਖਾ॥ਕਏਜੀਤਕਰਖਾ
 ੨੩॥ ਸਿਥੇਅੰਤਧੀਮੀਮਨੀਭੁਠੇਭੁਮੀ॥ਰੁਟੇਮੀ
 ਅਮਤੀ॥੨੪॥ ਨਿਮਸਤੀ॥੨੫॥ ਜਿਤੋਸਤਅਏ॥
 ਤਿਤੋਰਮਧਾਏ॥ਚੜ੍ਹੇਭਾਜਿਸਰਬੀ॥ਕੁਰੇਰਗਰਬੀ

ਵਤਗਾਸੀਤਜਨਤੁਕਪੂਨਅਧਰ

ਅਖਉਚੈਮੈਕਖਚਿਗਨੀ।ਜਿਮਿਉਪਜਿ
ਯੋਬ੍ਰਹਮਾਸੁਗਿਯਾਨੀ।ਚਤੁਰਨਨਅਘਉਪਨ
ਹਰਤਾਉਪਜਿਯੋਸਕਲਾਮ੍ਰਿਮਟਿਕੋਕਰਤ ਜ
ਬਜਬਬੇਰਨਸ੍ਰੋਜੀ।ਤਬਤਬਪੁਨਿਬ੍ਰਹਮਾ
ਪ੍ਰਗਟਹੀ।ਤਤੇਥਿਸੁਨਬ੍ਰਹਮਬਪੁਪਗਾ।ਚਤੁਰ
ਨਨਕਹਿਜਗਤਉਚਰ ਜਬਹੀਥਿਸੁਨਬ੍ਰਹਮ
ਬਪੁਪਗਾਤਬਸਬਬੇਰਪ੍ਰਚੁਰਜਗਕਗਾ।ਸਸ੍ਰ
ਸਿੰਮ੍ਰਿਤਸਕਲਬਨੇ।ਜੀਵਜਗਤਕੇਪੰਥਲਗਾ
ਏ ਜੇਜੇਹੁਤੇਅਘਨਕੇਕਰਤਾ।ਤੇਤੇਭਏਪਪ
ਕੇਹਰਤਾ।ਪਪਕਮਖਹਿਪ੍ਰਗਟਰਿਖਾਏ।ਧਮਕ
ਮਸਬਜੀਵਚਲਾਏ ਇਹਥਿਪਿਭਯੋਬ੍ਰਹ
ਮਾਵਤਗਾਸਬਪਪਨਕੋਮੇਵਨਹਗਾਪ੍ਰਜਲੇ
ਗਸਭਪੰਥਚਲਾਏ।ਪਪਕਮਤੇਸਬੈਹਟਏ
ਇਹਥਿਪਪ੍ਰਜਪਵਿਤਕਹੈਯੋਬ੍ਰਹਮਾ
ਵਤਗਾਧਮਕਮਲਗੇਸਬੈਪਪਕਮਕੋਰ
ਰਸਮਾਵਤਗਬਿਸਕੋਬ੍ਰਹਮਾ॥

ਧਰਿਜਗਤਤੀਤੰਗੁਸੁਭਕਰਮਾਬੁਧਮੁਖਿਨਮਹਿਭੇ
 ਦੁਨਲਹੀਐਸਸਤੀਸਿਮ੍ਰਿਤਭੀਤੰਗਇਮਕਹੀਐ

ਧਰਿਜਗਤਤੀਤੰਗੁਸੁਭਕਰਮਾਬੁਧਮੁਖਿਨਮਹਿਭੇ
 ਦੁਨਲਹੀਐਸਸਤੀਸਿਮ੍ਰਿਤਭੀਤੰਗਇਮਕਹੀਐ

ਧਰਿਜਗਤਤੀਤੰਗੁਸੁਭਕਰਮਾਬੁਧਮੁਖਿਨਮਹਿਭੇ
 ਦੁਨਲਹੀਐਸਸਤੀਸਿਮ੍ਰਿਤਭੀਤੰਗਇਮਕਹੀਐ

ਧਰਿਜਗਤਤੀਤੰਗੁਸੁਭਕਰਮਾਬੁਧਮੁਖਿਨਮਹਿਭੇ
 ਦੁਨਲਹੀਐਸਸਤੀਸਿਮ੍ਰਿਤਭੀਤੰਗਇਮਕਹੀਐ

ਧਰਿਜਗਤਤੀਤੰਗੁਸੁਭਕਰਮਾਬੁਧਮੁਖਿਨਮਹਿਭੇ
 ਦੁਨਲਹੀਐਸਸਤੀਸਿਮ੍ਰਿਤਭੀਤੰਗਇਮਕਹੀਐ

ਧਰਿਜਗਤਤੀਤੰਗੁਸੁਭਕਰਮਾਬੁਧਮੁਖਿਨਮਹਿਭੇ
 ਦੁਨਲਹੀਐਸਸਤੀਸਿਮ੍ਰਿਤਭੀਤੰਗਇਮਕਹੀਐ

ਧਰਿਜਗਤਤੀਤੰਗੁਸੁਭਕਰਮਾਬੁਧਮੁਖਿਨਮਹਿਭੇ
 ਦੁਨਲਹੀਐਸਸਤੀਸਿਮ੍ਰਿਤਭੀਤੰਗਇਮਕਹੀਐ

ਧਰਿਜਗਤਤੀਤੰਗੁਸੁਭਕਰਮਾਬੁਧਮੁਖਿਨਮਹਿਭੇ
 ਦੁਨਲਹੀਐਸਸਤੀਸਿਮ੍ਰਿਤਭੀਤੰਗਇਮਕਹੀਐ

ਧਰਿਜਗਤਤੀਤੰਗੁਸੁਭਕਰਮਾਬੁਧਮੁਖਿਨਮਹਿਭੇ
 ਦੁਨਲਹੀਐਸਸਤੀਸਿਮ੍ਰਿਤਭੀਤੰਗਇਮਕਹੀਐ

ਧਰਿਜਗਤਤੀਤੰਗੁਸੁਭਕਰਮਾਬੁਧਮੁਖਿਨਮਹਿਭੇ
 ਦੁਨਲਹੀਐਸਸਤੀਸਿਮ੍ਰਿਤਭੀਤੰਗਇਮਕਹੀਐ

ਧਰਿਜਗਤਤੀਤੰਗੁਸੁਭਕਰਮਾਬੁਧਮੁਖਿਨਮਹਿਭੇ
 ਦੁਨਲਹੀਐਸਸਤੀਸਿਮ੍ਰਿਤਭੀਤੰਗਇਮਕਹੀਐ

ਸਤਸਬੈਰਸਰੁ ਮਰਿਓ ਸਰਛਾਡਤਬੀਰੈਉ ਹਰਖੇ॥
 ਜਨਅੰਤਪੁਲੈਘਟਸੇਬਰਖੇ॥੧੫॥ *ਸੁਖਾਨੁ ਭਵੈ* ॥ ਘ
 ਇਘਾਇਭਜੇਸੁਰਸਰਨਕੋਪਓਪਮਿਟਾਇ॥ ਅਧਕੰਪਿ
 ਫਿਰਿਯੰਤਬੈਜੀਅਦੁੰਡੀਨਬਜਾਇ॥ ਸੁਲਸੈਹਥਿ
 ਪਰਘਪਟਿਸੰਬਾਟਉਘਪ੍ਰਾਗਿਪੇਲਿਪੋਲਿਗਿਰੇ
 ਸੁਬੀਰਨਖੇਲੁਜਨਪ੍ਰਮਾਣਿ॥੧੬॥ *ਸੇਲੇਲੇਲੁਭਈਤ*
 ਹੰਅਰੁਤੇਗਤੀਰਪ੍ਰਾਗਿਗਾਹਿਗਾਹਿਫਿਰਿਸੁਛੰਜਨਬ
 ਹਿਬਹਿਹਥਿਅਗਾਅੰਗਭੰਗਪਰੇਕੁੰਸਰਬੰਗਸੁੰਨਤ
 ਪ੍ਰਗਾਇਕਏਕਬਰੀਅਨੇਕਨਹੇਰਿਹੇਰਿਸੁਹੁਗਾ॥੧੭॥ *ਚੋਰੀ*
 ਹਰਬੀਰਬੇਤਮਬਜਗਜਅਨੰਤਾਸੁਣਕੀਸਬੰਤਉਰੀ
 ਸੁਬਿਅੰਤਰੁਪਦੁੰਤਾਸਾਜਬਜਕੇਹਕੁੰਗਜਰਜ
 ਤਜਅਨੇਕਾਉਸੁਪਸੁਗਿਰੇਕੁੰਗਪੁਬਚਿਅੰਨਹਿਏ
 ਕਾ॥੧੮॥ *ਛਾਡਿਛਾਡਿਚਲੇਤਹੰਨਿਪਸਾਜਬਜਅਨੰਤ*
 ਆਗਾਜਿਗਾਜਿਹਨੇਸਦਾਸਿਵਸੁਰਬੀਰਦੁੰਤਾਭਾਜਿਭਾ
 ਜਿਚਲੇਹਰੀਹਥਿਅਗਾਥਾਥਿਸਾਗਿਬਣਪਣਕਮਾ
 ਣਛਾਡਿਸੁਚਰਮਬਰਮਹਿਡਰਿ॥੧੯॥ *ਨਾਜਕੰਦਾਜਿ*
 ਤੇਕਸੁਰਧਾਇਯੀ॥ ਤਿਤੇਕਿਰੁਘਾਇਯੀ॥ ਜਿਤੇਕਿਅੰਗ
 ਧਾਵਯੀ॥ ਤਿਤਿਯੋਮਹੇਸਧਾਵਯੀ॥੨੦॥ *ਕਮਧਅੰਧਉ*
 ਰਹੀ॥ ਬਿਸੇਖਬਣਬੁਰਹੀ॥ ਪਿਣਕਪਣਤੇਹਟੋ॥ ਅ
 ਨੰਤਸੁਰਮਾਬਣੇ॥੨੧॥ *ਸਾਦਾਦੁਰਾਸਿਲਹਸੰਜਸੈ*
 ਜੋ॥ ਚੁੰਓਗੰਜੋ॥ ਮਹਾਬੀਰਬੰਕੋ॥ ਮਿਟੈਨਹਿਡੰਕੇ॥੨੨॥

ਬਜੇ ਘੋਰ ਬਾਜੀ॥ ਸਜੇ ਸੁਗਮਾ ਜੀ॥ ਘਟੰ ਜੇ ਮਿਗੰ ਜੇ॥
 ਮਹਿ ਖਿਅ ਸੁਸੰਜੇ॥ ੨੩॥ ਮਹਿ ਖਿਅ ਸੁਧ ਗੀ॥ ਚਲੇ
 ਚਿੰਮਚ ਗੀ॥ ਸੁਭੰ ਸੁਗਰ ਬੇ॥ ਸਰੰ ਧਰ ਬਰ ਬੇ॥ ੨੪॥
 ਧੋਰ ਬਾਣ ਪਣੀ॥ ਚੜ੍ਹੇ ਤੇ ਜਮਣੀ॥ ਕਟ ਕੰਟ ਬਾਣੀ॥
 ਧੰ ਅੰਗ ਲਾਏ॥ ੨੫॥ ਰਿਸੇਰੁ ਸੁਰੁੜੀ॥ ਚਲੇ ਭਾਜਿ ਚੁੜੀ॥
 ਮਹਾ ਬੀਰ ਗੰ ਜੇ॥ ਸਿਲਹ ਸੰਜੁ ਸੰਜੇ॥ ੨੬॥ ਲਏ ਸਕਤਿ
 ਪਣੀ॥ ਚੜ੍ਹੇ ਤੇ ਜਮਣੀ॥ ਗਣ ਗੜ ਗਜੇ॥ ਗਣੁ ਰੁੜ ਗ
 ਜੇ॥ ੨੭॥ ਭਭੰ ਕੈ ਤਪਾ ਭੀ॥ ਲਹੇ ਚੰਪ ਚ ਭੀ॥ ਡਕੀ ਡ
 ਕਿਨੀ ਭੀ॥ ਗੜੇ ਕ ਕਣੀ ਭੀ॥ ੨੮॥ ਭਭੰ ਸੁਰੁੜੀ॥ ਚਲੇ
 ਵੈਤ ਚੁੜੀ॥ ਕੰਟੇ ਅਧ ਅਧੀ॥ ਭਈ ਸੈਣ ਬਧੀ॥ ੨੯॥ ਰਿ
 ਸਿੰਘੇ ਸੁਲਾ ਪਣੀ॥ ਚਲੇ ਵੈਤ ਭਣੀ॥ ਸਰੰ ਓਧ ਛੁਟੇ॥ ਘ
 ਟੰ ਜੇ ਮਿਛੰਟੇ॥ ੩੦॥ ਗਣੁ ਰੁੜ ਗਜੇ॥ ਸਬੈ ਵੈਤ ਭਾਜੇ॥
 ਤਜੇ ਸਤ ਸਰ ਬੀ॥ ਮਿਟਿ ਯੈ ਰੋਗ ਬੀ॥ ੩੧॥ ਚੰਪ ਭੀ
 ਧਯੋ ਤਬੈ ਅੰਧ ਬਲਵਨਾ॥ ਸੰਗ ਲੈ ਵੈਤ ਰਾਨਵੀ
 ਨਨਾ॥ ਅਨਤ ਬਣਨੀ ਰੀਕਰ ਮੰਗੇ॥ ਬੋਧਿ ਅੰਗ ਕਰ
 ਪਾਧ ਪਧੇ॥ ੩੨॥ ਜਬ ਭੀ ਬਣ ਲਗੇ ਬਾਨਤ ਨਾਗੇ
 ਸਜ ਗਿਯੋ ਤਬ ਭੀ ਸਿਵ ਕੇ ਮਨਾ॥ ਅਧਿਕ ਰੋਸੁ ਕਹਿ ਬਿ
 ਸਿਖ ਚਲਾਏ॥ ਭੁੰਮਿ ਅਕਾਸ ਛਿਨ ਕ ਮਹਿ ਛਾਏ॥ ੩੩॥
 ਬਣੀ ਵਲੀ ਰੁੜ ਜਬ ਸਾਜੀ॥ ਤਬ ਭੀ ਸੈਨ ਰਾਨਵੀ
 ਭਾਜੀ॥ ਤਬ ਅੰਧ ਕ ਸਿਵ ਸੁਮੁਹਿ ਧਯੋ॥ ਚੰਦ ਜੁੱਧ
 ਗਣ ਮਹਿ ਯਮ ਚ ਭੀ॥ ੩੪॥ ਅੰਗ ਲਾ ਬੀ ਸਬ ਬਣ

ਨੀਸਵਹਿਪੁਰੇਕੋਪਕਗਿਲਗੇਰੁੜਕੇਗਤਗਏਉ
 ਰਿਘਾਂਨਿਕਗਿਗਹਿਪਿਨਕਕੋਪ੍ਰਣਪਿਨਕੀਧਇ
 ਯੀਤਿਤਮਲਜੁਪਦੁੰਅਨਰਣਮਧਿਮਚਇ
 ਯੀ॥੩॥ਤਜੇਸਤਕਰੰਬਹੁਗਿਪਿਨਕੀਕੋਪਦੁਆਹ
 ਏਦੁਸਟਕਰਬਣਨਿਖੰਗਤੋਕਫਿਦੁਆਗਿਰਿਯੋ
 ਭੀਤਰਣਭੂਮਿਸੁਸਤਪ੍ਰਹਰਿਯੋਤਿਜਨੁਕਗੁਜਕਰਿ
 ਕੋਪਬੁਜਕਰੰਮਹਿਯੋ॥੩॥ਤਕਛੰਦਾਘਟਿਕੇ
 ਕਥਿਖੇਰਿਪੁਚੇਤਭਯੋਧਨੁਬਣਬਲੀਪੁਨਿਪਣ
 ਲਯੋਕਰਿਕੋਪ੍ਰਕਵੰਡਕਰੰਕਗਥਿਯੋਸਰਪਰਬਲੀ
 ਘਨਜਿਯੋਬਗਥਿਯੋ॥੩॥ਕਰਿਕੋਪਬਲੀਬਗਥਿਯੋ
 ਬਿਸਿਖੀਇਹਿਓਲਗੇਨਿਸੈਦੁਸਗਤਬੋਕੋਪਿ
 ਕਰੀਸਵਸੁਲਲਿਯੋਅਰਿਕੋਸਿਰਕਾਟਿਕੇਖੰਡਕਿ
 ਯੋ॥੩॥ਪਿਨਕਅੰਧਕਬਧਸਮਾਪਤਾ॥
 ਸੁਗਜਪ੍ਰਸੰਨਿਯਭਏਤਬਯੀ॥ਅਰਿਅੰਧ
 ਕਨਸਸੁਨਿਯੋਜਬਯੀ॥ਇਮਕੋਰਿਨਕੇਤਿਕਬੀਤ
 ਗਏਸਿਵਧਮਸਤਕਿਤਜਤਭਏ॥੧॥ਤਬਹੁੜ
 ਭਯਨਕਰੁਪਧਰਿਯੋਹਰਿਹੰਤਹੰਤਬਿਅਹਰਿਯੋ॥
 ਤਬਯੀਸਿਵਕੋਪਅਪੰਡਕਿਯੋ॥ਇਕਜਨਮਅਗਾ
 ਰਅਧਗਲਿਯੋ॥੨॥ਤਿਹਤੇਜਜੇਜਗਜੀਵਸਥੈ॥ਤਿ
 ਹੰਡਰਿਕੇਸੁਧਸਿਪੁਤਥੈਸਿਉਡਰਤਸਿਪੁਨਮਹਿ
 ਨਗਯੋ॥ਤਿਹਅੰਗਨਿਜਲੰਧਰੁਪਲਯੋ॥੨॥੨੫॥

ਇਤਥੀਪਿਭਯੋ ਅਸੁਗਥਲਵਨਾ ॥ ਲਯੋਕੁਥੇ
 ਮੋਕੇਲੁਟਿਖਜਾਨਾ ॥ ਪਕਰਿਸਮਸਤਹਿਬਹੁਮਥ
 ਯੋ ॥ ਇੰਦ੍ਰਜੀਤਿਸਿਰਫਤਫਿਰਯੋ ॥ ੪੫ ॥ ਜੀਤਿਦੇਵ
 ਤਪਹਿਲਗਏ ॥ ਰੁਦ੍ਰਬਿਸਨਨਿਜਪੁਰੀਬਸਏ ॥
 ਚੈਰਹਤਨਅਨਿਰਾਖੇਗਿਗਾਜਨੰਤਰੰਥੈਠਏਨ
 ਵਗਿਯਾ ॥ ਪਾਰਹਮਾਜੀਤਿਬਸਏਨਿਜਪੁਰੀਅਸੁ
 ਗਸਕਲਅਸੁਗਾਪੁਜਾਕਰੀਮਹੇਸਕੀਗਿਰਕੈਲ
 ਸਮੰਝੀ ॥ ੬੫ ॥ ਚੈਪਈ ॥ ਧਿਯਾਨਬਿਪਾਨਕਰੀਬਹੁਤ
 ਤਾਸੇਵਕਰੀਅਪਿਕਰਿਨਗਤਾ ॥ ਐਸਭੰਤਿਬ
 ਤੁਕਲਾਬਿਤਯੋ ॥ ਅਪ੍ਰਸੰਗਸਿਵਉਪਰਾਯੋ ॥
 ੭ ॥ ਭੂਤਗਟਕੋਨਿਰਖਿਅਤੁਲਥਲਾ ॥ ਕੰਪਤਭ
 ਏਅਨਿਕਅਗਿਜਲਥਲਾ ॥ ਰੰਛਪ੍ਰਜਾਪਤਿਉਤ
 ਨਿਪਤਿਬਗਾਰਸਸੰਸ੍ਰੁਤਿਤਤਕੇਘਗ ॥ ੮ ॥ ਜੋ
 ਜੋਜਿਸੈਰੁਚਤਿਨਬਗਾਸਬਪ੍ਰਸੰਗਨਹਿਜਾਤਉਚ
 ਗਾਜੋਬ੍ਰਿਤੰਤਕਹਿਛੋਗੁਨਉ ॥ ਕਥਾਬ੍ਰਿਪਤੋਅ
 ਪਿਕਡਗਉ ॥ ੯ ॥ ਚਰਿਸੁਤਕਸਪਕੋਰੀਨੀ ॥ ਕਿਤਿ
 ਕਥਿਯੋਚੰਦ੍ਰਮੈਲੀਨੀ ॥ ਕਿਤਿਕਗਈਅੰਗਰੇਸ
 ਨਮੰਗਿ ॥ ਬਹਿਯੋਗੰਗਜਾਏਕੁਰੁਕਯ ॥ ੧੦ ॥ ਜਬੰਧਿ
 ਥਾਹੁਰੁਗਿਤਅਨੀ ॥ ਚਲੀਜਗੁਕੀਬਹੁਰਿਕ
 ਹਨੀ ॥ ਸਬਦੁਤਿਤਤਿਰਬੋਲਿਪਠਈ ॥ ਲੀਨੇਸੰਗ
 ਭਤਗਨਅਈ ॥ ੧੨ ॥ ਜੋਜੇਹੁਤੇਰੇਸਪਰੇਸਾਜਾਤ

ਤਿਨਇਕਥਾਮੁਖੰਥਰਕੀਯੋ ॥ ਰਸਮਸਮ
 ਦੁਤਿਤਇਸਦੀਯੋਜਿਬਹੁਚੈਬਹੁਅਬ
 ਸਈ ॥ ਉਚਨੀਚਗਜੁਕਈ ॥ ੧੨ ॥

ਭਏ ਸੁਗੰਠੇ ਸਾਨਿ ਰਖਹੁ ਤੋਰੇ ਐਸ ਪ੍ਰਕਾਸਿ ਕਰਿ
 ਨਕੁ ਪਤਿ ਤਹਿ ਚਿਤਾ ਨਹਿ ਨਗੰਜ ਰੰਗ ਬੁ
 ਯਾਹੀ ਮੁਣਿ ਨਰ ਤੇ ਮੈ ਰਿਸਾਈ ॥ ਬੇਨ ਚੇਲੇ ਪਤ
 ਕੇ ਗੇਹ ਗਈ ॥ ਅਨਿਕ ਪ੍ਰਕਾਸ ਤੇ ਜਤਨ ਭਈ ਜ
 ਗਿ ਕੁੰਡ ਮਹਿ ਪਸੀਉ ਕਰਿ ਗਿਆ ਸਤਿ ਪ੍ਰਤਪ ਪਦ ਕਭੀ
 ਸੀਤ ਗੋਜੇ ਗਾਏ ਨ ਬਚਿ ਪ੍ਰਕਾਸਾ ॥ ਤੇ ਕੀਯੋ ਪ੍ਰ
 ਠਕੇ ਨਾਸ ॥ ਆਇ ਨਗਰਿ ॥ ਸਿਵਾਹੇ ਜਤਈ ॥ ਕ
 ਯੈ ਠੇਠੇ ਭੰਗ ਚੜ੍ਹਾਈ ॥ ਛੁਟਿ ਗਿਯੋ ਪਿਆਨੇ ਕੋ ਪਜੀ ਅਜ
 ਗਾਗਰਿ ਤਿਸੁ ਲਤਿ ਤਕਉ ਉਠਿ ਭਗ - ਜਬ ਯੀਜ
 ਤਭੇ ਯੋਤਿ ਹਰ ਲੈ ॥ ਲਯੋ ਉਠਾਇ ਸੁਲਕ ਬਲੈ ॥ ਭੰ
 ਠਿਭੰਤਿ ਤਿਨ ਕੇ ਪ੍ਰਗਾਸ ਕਲਾ ਬੈਧੁ ਸਜ ਗਿ ਮਕਰ
 ਰ ॥ ਭੰਤਿ ਭੰਤਿ ਤਨ ਕੁ ਪਸੰਦ ॥ ਇਕ ਇਕ ਕਰੈ
 ਕਰਿ ਭੋਗਾ ਜਕਹੁ ਪੁਚਿ ਤਿਸੁ ਲਪ੍ਰਗਾਤ ਕਰੇ ਤੁਰੇ ਠੇ
 ਹੀ ਮਾਗ ॥ ਜਗਿ ਕੁੰਡ ਨਿਰਖਤ ਭਿਯੋ ਜਬ ਯੀ ॥ ਜੁਟ
 ਟਾਨ ਉਖਰਿ ਸਿਤ ਬੀ ॥ ਬੀਰ ਭਰਤ ਬਕੀ ਆਪ੍ਰਕਾਸਾ ॥
 ਉਪਜਤ ਕੋਰੇ ਨੇਸ ਨਾਸਾ ॥ ਕੇਤਿ ਕਕਰੇ ਰੁਖ ਭਨਿਪ
 ਤਿਬ ਗਾ ਕੇਤਿ ਕਪੌਰੇ ਜਮ ਕੇ ਪਾਗਾ ॥ ਕੇਤਿ ਕਰਿ ਯੋਧ
 ਟਿਥਿ ਕਰਗਾ ਜਨੁ ਸਮਿਤ ਕੇ ਹਨੇ ਕਰਾ ॥ ਤਬ ਲੋ
 ਸਿਵ ਹਿਚੇਤਨ ਆਈ ॥ ਗੇਹ ਪਿਨ ਕਕਰ ਪਰਿ ਯੋਰਿ ਸਈ
 ॥ ਜਕੇ ਤਨਿ ਬਣਤਨ ਮਾਗਾ ਪ੍ਰਣਤ ਜੇਤਿ ਨ ਪਾਨਿ ਨ ਚ
 ਰ ॥ ਗਮ ਭੰਡ ਉਚੁ ਚਾਜੋ ॥ ਬੁਤ ਪਰੇਤ ਰੋਮੈ ਰਿ

ਸਿਗਾਜੋ। ਇਮਿਕੁਰਤ ਅਸਿਨਕੀਪਾਗਾਨਚੇਰੁੰਡਮੁੰਡ
 ਬਿਕਰਾ ^{ਭੀਨ} ਬਜੇਫੇਲਸਰਨਇਨਗੇਗੇ। ਜੁਟੇਜੰਗ
 ਕਉਜੋਪਜੁਣੇਗਾਖਹਿਖਹਿਮਰਤਪੰਕਿਸਿਵਵੇਗੇ।
 ਬਹੁਗਿਨਰੇਖਿਖਤਤਾਜੀਰੇ **ਜਪਮੁਸੁਤਿ**
 ਸੁਲਪੁਰਗਾਤਕਹੰਠੇਮਾਹੀਡਗਾ। ਐਸੋਭਯੋਥੀ
 ਗਘਮਸਾਨਾ। ਭਕਭਕ। ਇਤਹੰਜਗੇਮਸਨ
 ਤੀਰਤਬਰਬਰਛੀਬਿਛੁਅਬਗੇ। ਬਿਸਿਖਅ
 ਨੇਕਾ। ਸਬਸੁਗਜੁਣਤਭੇਸਾਬਤਬਚਨਏਕਾ।
 ਕਟਿਕਟਿਮੇਨੇਸੇਸਦੁਖੰਡਾ। ਬਇਯੋ
 ਗਿਗਿਗੇਜਨਣੰਡਾ। ਸੁਲਸੰਭਾਗਿਰੁਜਬਪਰਿਯੋ। ਚਿ
 ਤਬਿਚਿਤਅਯੋਪਨਕਹਿਯੋ **ਭਾਜੇਭਾਜਿਤ**
 ਬਚਲੇਨੇਸਾ। ਜਗਿਮਾਬਿਸਾਹਿਸੰਭਾਗਿਯੋਰੇਸਾ। ਜ
 ਬਰਟੁਰੁਰੁਰੁਏਏਏ। ਭਾਜਤਭੁਪਨਭਾਜਨਪਏ
ਤਖਸਥਭਰੇਤੋਜਤਨਾਜਾਬਜਨਲਗੇਅਨ
 ਤਨਬਾਜਾ। ਮਚਿਯੋਬਹੁਗਿਯੋਸੰਗਾਮਾਜਮਕੇਰਾ
 ਛਿਨਿਕਮਹਿਧਾਮ **ਭੁਪਤਿਛਿਜੁੰਧਕੇਕਰਣ**
 ਲੈਲੈਪਣਬਣਾਬਿਯਾਣਾ। ਪਇਧਾਇਅਹਿਕਰ
 ਤਪੁਰਗਾਜਨੁਕੀਚੋਟਪਰਤਧਾਗਿਯਾ **ਖੰਡਿ**
 ਖੰਡਿ। ਟਗਿਰੇਅਖੰਡਾਕਾਯੋਖੰਡਨਵੰਬੁਹਮੰਡਾ।
 ਛਾਛਿਛਾਛਿਅਸਿਗਿਰੇਨੇਸਾ। ਮਚਿਯੋਜੁੰਧਸਰਬਰ
 ਸੇਵੇਸ **ਅਰੁਣੇਕਿਕਣੀਪੇਸੇਸ**

ਤਪਣੀ ਪਸੀਮੀ ਬਣੀ ਕੜਕੇ ਕਮਣੀ
 ਸੁਮਰਮਰਸੁਮਰਪੁਕਾਰੇ ਮਰਕੈਰ
 ਲੋਗ ਅਨੰਤਰੁ ਕੇ ਗੋਨੇ ਬਿਅੰਤ ਬੀਰ ਲੋਗ
 ਮੰਤ੍ਰਘੋਰ ਸਵਣੀ ਅਘੋਰ ਜਿਉਂ ਪਟਾਉਣੀ ਅਨੰ
 ਤ ਖੁੰਰ ਬਣ ਪਰਸੁਪਕੁਧ ਕੈ ਬੁਠੀ
 ਬਿਅੰਤ ਸੁਰਪਵਹੀ ਸੁਮਰਿ ਮਰਿਘਵਹੀ
 ਅਘਾਇਘਾਇ ਉਠਹੀ ਅਨੇਕ ਬਣ ਬੁਠਹੀ
 ਅਨੰਤ ਅਸਤ ਸੰਜਿਕੈ ਚਲੈ ਸੁਖੀ ਗੰਜਕੈ ਨਿ
 ਭੈ ਘੋਰ ਘੋਰਹੀ ਸੁਮਰਮਰ ਉਚਰਹੀ ਘਮ
 ਫਘੋਰ ਜਿਯੋ ਪਟਾ ਚਲੇ ਬਨ ਇਤਿ ਯੋ ਬਟਾ ਸੁਸ
 ਤ ਸੁਸੇ ਕੁੰ ਸੁਤ ਸੁਸਨ ਲੇਭਹੀ ਸੁਖੀ ਗਵੀ ਨਕੈ ਬ
 ਗੈ ਸੁਸੇ ਲੇ ਕਥਿ ਚੈਗੈ ਸੁਤ ਸਤੁ ਪਜੇ ਭਜੇ ਸੁਰੇਵ
 ਪੁਤ੍ਰਿਕ ਤਜੇ ਸੁਸਤ ਅ
 ਸਤ ਸੰਜਕੇ ਪਘੋਰ ਕਰਿ ਕੈਰਹੀ ਬਿਲੇ ਕੁਰੁ ਕੁਰੁ ਕੋ
 ਬਣ ਇਸੈ ਏਕਹੀ ਅਨੰਤ ਘੋਰ ਸਵਣੀ ਦੁਰੰਤ
 ਜਿਯੋ ਉਠੀ ਪਟਾ ਸੁਮੰਤ ਸੁਮਰਨ ਸੈ ਨਵੀ ਨਿਛੰ
 ਕੀਛਟਾ ਕਪਾਇ ਖਗਪਕੈ ਤਪਾਇ ਤਜੀ ਘਨ
 ਤਹੀ ਜੁਅਨ ਅਨਿਕੇ ਪੋਰ ਸੁਰੁ ਰਚੇ ਭੇਜਹੀ ਬਿ
 ਅੰਤ ਬਣ ਲੇ ਚੀਪੁਰ ਅਨਿਕੈ ਕਗੈ ਧਕੇ ਲਿ
 ਮੇਲ ਲੈ ਚਲੈ ਪਛੇ ਲਾਪਾਨਟੈ ਝੜਕਿ ਸੁ
 ਲਾਸੈ ਚੀਤੜੀ ਕੇਤੇ ਗਤਿ ਹੀ ਬਬੰਕਿ ਬਾਘ ਜਿਯੋ

ਬਲੀਭਰਕਿਘਇਚੀਗਯੀ॥ ਅਘਾਇਘਾਇਕੈ
 ਗਿਰੈਪਛੇਲਾਪਵਨਟੈਗੈ॥ ਸੁਬੀਨਬੀਨਅਪਛਰੈ
 ਪ੍ਰਬੀਨਰੀਨੁਵੈਬਰੈ ॥ ਇਹਬਿਧਿਜ
 ਰਿਗਿਗਿਯੋਸਭਸਾਥਾ॥ ਗਿਰਿਗਿਯੋਰੰਛਅਕੇਲਾ
 ਅਨਥਾ॥ ਬਰੇਬੀਰਤੇਬਹੁਮਿਥੁਲਾਇਸਾਪਰਿ
 ਕੈਚਤੁਰਤੀਬਜਾਇਸਿ ॥ ਅਪਨਚਲਾਜੁਪ
 ਕਹੰਗਜਾਜਿਰਿਕੋਗਰਿਅਯੋਪਨਸਾਜਾ॥ ਛੁਟਤ
 ਬਣਕਮਨਅਪਗਾਜਨੁਦਿਨਤੋਰੈਗਯੋਅਧ
 ਰ ॥ ਬੁਤਪਰੇਤਮਸਾਟਹੰਕੇਗੈਦੁਰੁਉਰੈਗੁਰੁ
 ਮਕੇਗਮਿਧੰਘੇਮਚਿਯੋਸੰਗਮਾ॥ ਜਿਸਕਰਾਵ
 ਠਲੀਕਰਮਾ ॥ ਭਯੋ
 ਗੁਰੈਕੋਪਧਿਯੋਸੁਲਪਣੀ॥ ਕੇਸੁਮਮਾਸਰਬਖ
 ਲੀਪਲਾਣੀ॥ ਉਤੈਕੇਰਛੈਇਤੋਰੁਰੈਕੀਕਰਿ
 ਯੋਕੋਪਕੈਜੁਧਭਾਤਿਅਨੇਕ ॥ ਗਿਰਿਯੋਜਨ
 ਭੂਮਾਬਲੀਬਿਛਮੁਲਾ॥ ਗਿਰਿਰੰਛਤੈਮੇਕਟਿਯੋ
 ਸੀਸਸੁਲਾ॥ ਪਰਿਯੋਰਜਸਾਜੰਭਯੋਦੇਹਘਤੀਰ
 ਨਿਯੋਜਾਨੁਚਿਜੰਭਯੋਪਬਪਤੰ ॥ ਗਯੋਗਰਬ
 ਸਰਬੰਭਜਿਯੋਸੁਰਬੀਗਾ॥ ਚਲਿਯੋਭਾਜਿਅੰਤਰ
 ਪੁਰੀਉਅਧੀਗੀਗਰੇਡਰਿਅੰਰਪਰੇਰੁਪਯੀਅ
 ਤੋਰੁਕੀਜੈਕ੍ਰਿਪਕੈਸਹਜੰ ॥ ਹਮਤੁ
 ਮਰੋਹਿਉਤਨਜਾਨਾ॥ ਤੁਮਰੋਮਹਤਪੀਬਲਵਨ

੨

ਕੈਸਿਵਨਹਿਸਿੰਗਾਹਿਕੈਮਮਹਿਰੇਹੁਪਠਾਇਨ
 ਤਹੁਸੁਲਾਸੰਭਾਹਿਕੈਸੰਗਿਲਹੰਮੁਹਿਅਇ ॥ ੧ ॥
 ੫੪ ॥ ਕਥਾਭਈਇਹੰਦਿਸਿਇਹੰਭੰਤਾਅਥਕ
 ਤਬਿਸੁਨਤਿਅਥੀਬਤਾਅਥਕਏਕਾਦਿਨਏਕ
 ਪਠਾਏਰੈਤਸਭਤਬਿਸੁਨਬੁਲਾਏ ॥ ੫੫ ॥ ਅਇ
 ਗਯੋਤਨਨਰਗਿਬਿਬਗਾਬਿਸੁਨਨਾਹਿਕੇਪੰਮ
 ਛੁਪਤੁਗਾਏਗਨਨਿਗਿਬਅਪਿਕਲਲਚਯੋਮ
 ਗਿਰਹਿਯੋਪਰਥਨਅਯੋ ॥ ੫੬ ॥ ਨਥੇਤੁਮੈਭੰਜ
 ਪਕਯੋਮਨੁਛਪਠੈਕਗਿਬਿਸੁਨਬੁਲਾਯੋਨਾ
 ਰਖਾਇਜੁਠਕੈਜੈਯੋਪੀਯਕਪਤਹੰਮੇਪਰ੍ਹੇਯੋ
 ਰੇਕਹਿਸੁਪਜਾਤਭੇਮਿਬਿਬਗਾਜਵਤਭਯੋਬਿਸੁ
 ਨਤਕੇਘਗਾਸੁਨਤਸੁਪਅਤਿਹੰਦੁਖਪਯੋਬਿ
 ਸਬਚਨਤਿਅਸੰਗਸੁਨਯੋ ॥ ੫੭ ॥ ਤਿਅਕੀ
 ਛਾਇਅਲੈਤਥੈਬਿਰਸਰੀਬਰਨਾਇਪ੍ਰੇਮਕੇਸ
 ਵਨਵਸਰਨਜਨਮਪਰਤਭੀਜਾਇ ॥ ੫੮ ॥ ੩੫੪ ॥
 ਜੈਸਕਹਤਕਮਲਜਲਭੀਤਗਾਪੁਨਿਨਿਪਥ
 ਸੀਜਲੀਧਰਕੇਘਗਾਤਿਹੰਨਿਮਿਤਿਜਲੀਧਰਅਵ
 ਤਗਾਧਰਿੰਗੁਪਅਨੁਪਮੁਹੰ ॥ ੫੯ ॥ ਕਥਾਐਸਇਹਿ
 ਸਿੰਭਈਅਥਚਲਥਾਤਹੁਪਰਗਈਅੰ
 ਗੀਨਹਿਨਦੀਨੀਹੁਰਾਤਭੇਕਪਅਸੁਪਤਿਛੁਰ
 ੧੨ ॥ ਬਜੇਛੋਲਨਫੀਰਨਗਾਗਾਕਹੁਰਿਸਿੰਗਮੁਹੁਰ

ਮਥੇਗੇ॥ ਮਚਤਭਯੇਲੋਹਥਿਕਰਗਾ॥ ਭਮਕਤਥੰ
 ਗਮਰੰਗਅਪਰਾਗ॥ ਗਿਗਿਗਿਪਰਤਸੁਭਟਰਣ
 ਮੰਗੀਧੁਕਿਧੁਕਿਉਰਤਮਸਨਤਹੰ॥ ਗਜੀਰਬੀਬ
 ਜੀਪਿਰਲਗਣਾਜੁਇਗਿਗਿਗਣਕੀਛਿਤਅਨਗਣ
 ਮੰਗੀਤੁਣਕਣ॥ ਬਿਰਚੇਰਣਬੀਰਸੁਧੀਰਕੁਧੀ॥
 ਮਚਿਯੇਤਰਣਕਣਭੁਮਿਜੁਧੀ॥ ਰਚੇਤਹੀਯੰਗਸੰ
 ਤਗਜੀ॥ ਸੁਣਿਕੈਪੁਨਿਸਾਵਲਮੇਘਲਜੀ॥ ੧੫॥ ਬ
 ਰਖੈਰਣਬਣਕਮਣਖਗੀ॥ ਤਹਘੋਰਭੰਯਨਕਜੁਧ
 ਜਗੀ॥ ਗਿਗਿਜਤਭਟਹਰੰਤਹੀ॥ ਉਮਗੀਰਿਪੁਸੈਣ
 ਕੀਏਇਕਗੀ॥ ੧੬॥ ਚੁੰਭੰਗਪਿਗਿਯੋਸਥੰਸੇਪਿਸਿਵੰ
 ॥ ਕਰਿਕੋਪਿਧਨੰਅਸੁਗਮਿਏਵੰ॥ ਚੁੰਭੰਗਨਤੰਇਮਿ
 ਬਣਬਯੋਨਤਭੰਯਪਰੰਉਛਾਇਗੋ॥ ੧੭॥ ਗਿਗਿਗੇਤ
 ਹੰਟਪਣਕੁਧਨੋ॥ ਗਹਿਗੇਜਨੁਕਿਕਣਸੋਣਸੁਨੋ॥
 ਰਣਹੋਰਿਅਗੀਮਅਨੁਪਹੀ॥ ਜੀਅਮੰਸਿਹਤੰਤਿਬਿ
 ਚਰਕਗੀ॥ ੧੮॥ ਜੀਅਮੰਸਿਵੰਦੇਖਿਰਾਚਕਿਕੋ॥ ਨਲ
 ਰੈਤਨਸੰਧਿਪਰੰਕਿਕੋ॥ ਰਣਸੁਲਾਸੰਭੁਰਿਪੁਰਕਰੰ
 ਸੁਣਿਕੈਪੁਨਿਰੇਵਅਰੇਵਰੰ॥ ੧੯॥ ਜੀਅਮੰਸਿਵ
 ਧਿਨਪਰਜਬੰਗੀ॥ ਕਲਜਾਨਿਪੁਸੰਨਿਯਭਏਤਬ
 ਹੀ॥ ਕਹਿਯੋਬਿਸੁਨਜਲੰਧੰਕੇਰੁਪਧੋਗਾ॥ ਪੁਨਿਜਾਇਨਿ
 ਪੇਸੰਕੇਨਸਕੇ॥ ੨੦॥ ਰਈਕਲ
 ਅਗਿਯਪਰਿਯੋਬਿਸੁਨਰੁਪੀ॥ ਸਜਿਯੋਸਾਜਸਰਬੰਬ

ਨਿਯੋਜਨਤੁਪਾਕਸਿਯੋਥਨਯੋਆਪਿਨਸੰਭੁਧਮ੍
 ਤੇਜਿਯੋਦੋਰੈਤਭਈਵਿਸੁਨਨਗਾਧਿਯੋਜੇ
 ਰੋਸੀਵਿਸੁਨਦੈਤਵਤਗਾਧੁਨਿਰਜੁਧਸਜਿਯੋਗੇ
 ਸਤਪਣੀਗਿਰੇਭੁੰਮਿਸੋਸੁਰਸੇਭੇਵਿਸਾਣੀ॥੨੨॥
 ਮਿਟਿਯੋਸਤਿਯਨਰਕਦਿਯੋਸੈਨਸਰਬੀ॥ਮਿਟਿਯੋ
 ਭੁਪਜਾਲੰਧਰੇਹਗਰਬੀ॥ਪੁਨਰਜੁਧਸਜਿਯੋਹਰੀ
 ਤੇਜਹੀਣੀ॥ਤਜੇਛਡਿਕੈਸੰਗਸਾਥੀਅਪੀਣੀ॥੨੩॥
 ਤੰਪਈ॥ਦੁੱਜੁਧਕੀਨਰਣਮਹੀ॥ਤੀਸਰਅਵਰ
 ਤਭਕੋਨਹੀ॥ਕੇਤਿਕਮਸਮਚਿਯੋਤਹੰਜੁਧਾਜਾਈ
 ਧਰੁੰਅੰਸਿਵਪੰਕੁਧਾ॥੨੪॥ਤਬਸਿਵਧਿਯੋਨ
 ਸਕਤਿਕਥਗਾਤਤੋਸਕਤਿਕ੍ਰਿਪਕਲੰਕਗਾਤ
 ਤੋਭਯੋਰੁਬਲਵਨਾ॥ਮਿਯੋਜੁੱਧਕੁਹਿਥਿ
 ਧਿਨਨਾ॥੨੫॥ਉਤਹਿਥਿਯੋਨਹਿਧਿਪੁਸਤਹਿਥਿਥਿ
 ਤਸਿਵਤੇਜਰਏਰੇਬੀਕਮਾਛਿਨਸੋਕਿਯੋਅਸੁ
 ਰੋਕੇਨਸਾਸਨਿਧਿਯੋਵਿਭੰਟਰਯੋਤਮਾਸਾ॥੨੬॥
 ਜਾਈਧੋਤਰਿਨਤੇਨਮਾਜਪਹੁੰਡਿਕੋਕੋਸ਼ਤ
 ਜਾਮਾ॥ਤਤੋਤਪਵਿਤ੍ਰਸੰਗੀਗਾਜਿਮਿਲਏਜਲ
 ਗੰਗਗੀਗਾ॥੨੭॥ਤਤੋਕਹੀਨਰੁਕਕਹਨੀ॥ਗੰਥਬ
 ਢਨਕੀਚਿਤਪਛਨੀ॥ਤਤੋਕਥੋਥੇਹੀਭਾਸੀ॥
 ਨਿਗਧਿਭੂਲਕਥਿਕੋਰਨਹੰਸੀ॥੨੮॥੧੨ਸਾਈਤੇ
 ਸੁਥਾਚਤਨਵਕਾਧੇਜਾਵਧਰੁੰਦ੍ਰਾਧੇਜੀਯੋ

ਭਗਤਿ ਮਨਮਾਨੁ ਕਰਿ ॥ ੧੭੮ ॥ ਮਨਮਾਨੁ ॥

ਰੰਗੁ ਪੁਸ਼ਪੁ ਸੁਗੰਧਿ ॥ ਚਿਕੁਲੁ ਤੇਤੁ ਪਰਨਿਤ ਬਤਗਾਕ
 ਲਪੁਰਖ ਕਰਤ ਪੁਕਰਾ ॥ ੧੭੯ ॥ ਅਸੁਰੇ ਵਤਨੁ ਦੇਤੁ
 ਬੁਝਾਈ ॥ ਛੀਨਿ ਲੇਤੁ ਅਕੀਰੁ ਕੁਰਾਈ ॥ ਕਰਤ ਪੁਕ
 ਰ ਪਰਨਿਤ ਬਤਗਾਕ ॥ ਲਪੁਰਖ ਤਬੋਤੁ ਤਕਿ ਪਰਾ ॥
 ੧੮੦ ॥ ਸਬਰਿ ਵਤਨੁ ਕੋ ਅਨਮਿਲੇਤੁ ਅਪ
 ਨ ਠਹਰਾਇ ॥ ਬਿਸੁਨੁ ਪੁਸ਼ਪੁ ਤਰਿਨ ਗਿਰੁ ਅਰਿਤ
 ਕੇ ਅਇ ॥ ੧੮੧ ॥ ਅਨਿਰਤ ਪ੍ਰਿਥਵੀ ਕੋ ਭਰਾ
 ॥ ਬਹੁ ਬਿਧਿ ਅਸੁਰ ਕਰਤ ਸੰਘਾ ॥ ਭੂਮਿ ਭਰਿ ਹਰਿ
 ਸੁਰ ਪੁਸ਼ਪਾਈ ॥ ਕਲਪੁਰਖ ਮੁਹਿਤੁ ਸਹਈ ॥ ੧੮੨ ॥ ਸਕ
 ਲ ਕਥਾ ਜਉ ਛੇਗੁ ਸੁਨਾਈ ॥ ਬਿਸੁਨੁ ਪ੍ਰਵੀਧ ਕਰਤ ਸੁ
 ਮ ਪਾਈ ॥ ਤੇ ਬੋਗੀ ਪਕਥ ਪ੍ਰਕਾਸੀ ॥ ਗੋਸੇ ਗਤੇ ਕੁ
 ਅਥਿਨਾਸੀ ॥ ੧੮੩ ॥ ਏਕਾਗੀ ਚਾਚੇ ॥ ਕਰਕ ਗੁਪ
 ॥ ੧੮੪ ॥ ਮੇਖਾ ॥ ੧੮੫ ॥ ਏਕਾਗੀ ॥ ੧੮੬ ॥ ਮੇਖਾ ॥
 ੧੮੭ ॥ ਮੇਖਾ ॥ ੧੮੮ ॥ ਮੇਖਾ ॥ ੧੮੯ ॥ ਮੇਖਾ ॥
 ੧੯੦ ॥ ਮੇਖਾ ॥ ੧੯੧ ॥ ਮੇਖਾ ॥ ੧੯੨ ॥ ਮੇਖਾ ॥
 ੧੯੩ ॥ ਮੇਖਾ ॥ ੧੯੪ ॥ ਮੇਖਾ ॥ ੧੯੫ ॥ ਮੇਖਾ ॥
 ੧੯੬ ॥ ਮੇਖਾ ॥ ੧੯੭ ॥ ਮੇਖਾ ॥ ੧੯੮ ॥ ਮੇਖਾ ॥
 ੧੯੯ ॥ ਮੇਖਾ ॥ ੨੦੦ ॥ ਮੇਖਾ ॥

॥ ਕਿਟਿ ਇੰਦ੍ਰ ਬ੍ਰਹ्ਮ ॥ ਕਿਤੇ ਗਵਿ ਸਮਿ ਕੋਟਿ ਜਲੇਸ
 ॥ १ ॥ ਮਹਤ ਬਿਸੁਨਤ ਹਰਤ ਸਮਾਈ ॥ ਸਿ
 ॥ ਪੁਬਿ ਪੁਜਹੰਗ ਨਿਯੋਨ ਜਾਈ ॥ ਸੇਸ ਨਗ ਸੇਕੋਟਿ ਕਤ
 ॥ १ ॥ ਸੇਵਤ ਸੈਨ ਸਹ ਪਕੀ ਜਹੀ ॥ २ ॥ ਸਹਸ ਸੀਸਤ
 ॥ ਬਧੀਤ ਨਜੰਗ ॥ ਸਹਸ੍ਰ ਪਾਵਕ ਸਹਸ੍ਰ ਅਭੰਗ
 ॥ ਸਹਸ੍ਰ ਵਸੋਭਿਤ ਹੈਂ ਤਕੇ ॥ ਲਛਿ ਮੀਪ ਵਸੇ
 ॥ ਵਤ ਜਾ ਕੇ ॥ ३ ॥ ਮਧੁ ਕੀਟ ਭੇਕ ਬਧ ਨਿਮਿ
 ॥ ਤਿਜ ਰਿਨ ਜਗਤ ਮੁਗੀ ॥ ਸੁਕ ਬਿਸਿਮ ਮਤ ਕੇ
 ॥ ਕਹੈ ਚੰਦ ਸਮੇ ਅਵਤਗ ॥ ४ ॥ ਪਈ ॥ ਸਵਣ ਮੈ
 ॥ ਲਤੇ ਅਸੁਗ ਪ੍ਰਕਾਸਤਾ ॥ ਚੰਦ ਸੁਗੋਰੁਤੀ ਅਪ੍ਰ
 ॥ ਭਾਸਤਾ ॥ ਮਲਾਭ ਜਤ ਬਿਸੁਨ ਕਹੰਤ ਬਹੀ ॥ ਕਰ
 ॥ ਤਉ ਪਾਪਿ ਅਸੁਗ ਮਿਲਿ ਜਬਹੀ ॥ ५ ॥ ਤਿਨ ਸੇਕਰ
 ॥ ਤਬਿਸੁਨ ਘਮਸਨਾ ॥ ਬਗਭਤ ਜਗ ਪਚ ਪਰਮ
 ॥ ਨਾ ॥ ਕਲਪੁ ਮਖਤ ਬੋਹੇਤ ਸਹਈ ॥ ਦੁਹੁ ਅਨੁਭ
 ॥ ਤਕੈ ਧਉ ਪਜਾਈ ॥ ६ ॥ ਧਰਤੈ ਹੈ ਸੇਵਿ
 ॥ ਸੁਨ ਚੰਦ ਸੇਵੈ ਅਵਤਗ ॥ ਸੰਤ ਸਮੁਹ ਨੁਸੁਖ ਨਿ
 ॥ ਮਿਤਿ ਰਨ ਵਹੁੰ ਸੰਘਰ ॥ ७ ॥ ॥ ਤਿਸੀ ਬਾ ਚੰਦ
 ॥ ८ ॥ ॥ ਮਨ ਅਵਤਾਰ ਚੰਦਰਾ ਮੇਸਮ

੫੫ ਜਬ ਜਬ ਰਾਨ ਵ ਕਰਤ ਪਸੰਗਾ ਤਬ ਤ
 ਬ ਬਿਸੁਨ ਕਰਤ ਸੰਘਾ ਸਕਲਾ ਅਸੁਗ ਇਕੋ
 ਤਰੇ ਭੋਏ। ਸੁਗਿ ਅਗੁਗ ਮੰਰਿ ਰਚ ਲਿਗੇ। ਸਬ
 ਤੁਮਿ ਲਿਅਸ ਕਰਾ ਬਿਚਗਾ ਵੈਤਨ ਕਰੀਘਾ ਤਅ
 ਸੁਗਾ ਤਤੇ ਅੈਸ ਕੋਰ ਕਿਛੁ ਘਾਤਾ ਜਤੇ ਬਨੈ ਮ
 ਗੀਬਤ। ਵੈਤਗੁ ਇਮਿ ਬਚਨ ਬਖਾਨਾ। ਤੁਮਰ
 ਨਵਨੁ ਭੇਰਨ ਪਛਾਨਾ। ਵੈਮਿ ਲਿਜਗਿ ਮਕਰਤ ਬਹੁ
 ਭੰਤਾ। ਕੁਸਲੋਤਤ ਤੇਰਿ ਨਰਤ। ਤੁਮਨੁ ਕਰੁ
 ਜਗਿ ਅੰਭਨਾ। ਬਿਜੋਇਤੁ ਮੁਗੀਤ ਤੇਰਾ ਜਗਿ
 ਅੰਭਰਾਨ ਵਨੁ ਕਰਾ। ਬਚਨ ਸੁਨਤ ਸੁਪਤਿ ਬ
 ਧੁਰਾ। ਬਿਸੁਨ ਬੋਲਿ ਕਰਿ ਕਰਾ ਬਿਚਗਾ ਅਬ
 ਕਛੁ ਕੋਰੀ ਮੰਤ ਅਸੁਗ। ਬਿਸੁਨ ਨਵੀਨ ਕਹਿਓ ਬ
 ਪੁਪਰਿਓ। ਜਗਿ ਬਿਘਨ ਅਸੁਗ ਕੋਹ ਰਿਓ। ਬਿ
 ਸੁਨ ਅਪਿਕ ਕੀਨੈ। ਇਸਨਾਨਾ। ਰੀਨੈ ਅਮਿਤ ਰਿਜਨੁ
 ਕਚਰਨਾ। ਮਨ ਮੋਕ ਮਲ ਸੋ ਜਗਿਨਾ। ਕਲਾ ਪੁਰਖ
 ਕੋ ਪਰਿਯੋਧਿਅਨ। ਕਲਾ ਪੁਰਖ ਤਬ ਭੋਏ ਰਇਅ
 ਲਾਨ। ਸੰਜਾਨਿ ਕਰੁ ਬਚਨ ਰਿਸਲਾ। ਪਰਿਅਗਿਹੁ
 ਤੈਰੇ ਵੇਕਰੁ ਪਾਨ। ਸਕੋਰ ਅਸੁਗ ਕੋ ਭੁਪ। ਬਿਸੁਨ
 ਵੇਦ ਅਗਿਨਾ ਜਬ ਪਈ। ਕਲਾ ਪੁਰਖ ਕੀਕ ਗੀਬਰਈ
 ਭੁਇ ਅਗੁ ਤੇਰੇ ਵ ਬਨਿ ਅਯੋਗ। ਅਨਿ ਅੰਸਹੀ ਪਬਰ
 ਲਯੋ। ਸਭ ਅਸੁਗ ਕੋ ਮਾਗਲਾਈ। ਬਹੁ ਭੰਤਨੁ

ਨਿਜੁ ਮਤ ਰਿਚਲਾਈ॥ ਸੁਵਗਪੰਥ ਚਲਾਯੋ ਜਬ
 ਭੀ॥ ਬਿਧੁ ਨ ਜਗਿ ਮੋਕੀ ਨੋਤ ਬਹੀ॥ ਸਭ ਹੀ ਪਨ
 ਮੋਚਨੰਦੀਏ॥ ਸਿਖਾ ਹੀ ਟਰਨੈ ਸਭ ਕੀਏ॥ ਸਿਖਾ
 ਹੀ ਨਕੋਈ ਮਤ ਨ ਫੁਗੈ॥ ਜੋ ਕੋਈ ਜਪੇ ਉਲਟਿ ਤਿਹ ਪੈ
 ਬਹੁ ਗਿਜਿ ਮੋਕੇ ਗ੍ਰਥ ਮਿਟਯੋ॥ ਜੀਅ ਹਿੰਸਤੋ
 ਸਭ ਹੁੰਦਯੋ॥ ਬਿਨੁ ਹਿੰਸਾ ਕੀਏ ਜਗਿ ਮਨੋਈ॥ ਤ
 ਤੋ ਜਗਿ ਮੋਕੇ ਮਤਿ ਕੋਈ॥ ਯਾ ਤੋ ਤਯੋ ਜਗਿ ਮੋਕੇ
 ਨਾਸਾ॥ ਜੋ ਜੀਅ ਹੋਨੈ ਤੇ ਇਉ ਪਹਾਂਸਾ॥ ਜੀਅ ਮਹੇ ਬਿ
 ਨੁ ਜਗਿ ਮਨੋਈ॥ ਜਗਿ ਮੋਕੇ ਪਵੈ ਨਹੀ ਕੋਈ
 ਇਹੰ ਬਿਧਿ ਰੀਯੋ ਸਭ ਨਉ ਪਰੇਸਾ॥ ਜਗਿ ਮਾਸਕੋ ਕੋ
 ਉਕਰਿ ਨਨੇਸਾ॥ ਅਪੰਥ ਪੰਥ ਸਭ ਲੋਗ ਨੁ ਲਾਯਾ॥
 ਧਰਮ ਕਰਮ ਮੋਕੇ ਉਕਰਿ ਨਨ ਪਾਯਾ॥ ਯਾ ਤੋ ਧਰਮ
 ਨ ਅਨਤੋ ਹੋਤ ਜਿਯੋ ਘਾਸ ਘਾਸ ਤੋ ਹੋਇ॥ ਤੈਸੇ ਮਹੁ
 ਛਮਨੁ ਛਤੋ ਅਵਰੁ ਨ ਕਰਤ ਕੋਈ॥ ਯਾ ਤੋ ਧਰਮ
 ਨਾਵਨ ਰੈਤਨ ਪਵੈ ਕੋਈ॥ ਬਿਨੁ ਇਸਨ ਪਵਿ
 ਤ੍ਰ ਨੋਈ॥ ਬਿਨੁ ਪਵਿਤ੍ਰ ਕੁਛ ਫੈਨ ਮੰਤ੍ਰਾ ਨਿ
 ਹਲ ਭੇਤ ਤੇ ਜਗ ਜੀਤ॥ ਯਾ ਤੋ ਮਿਗਿ ਮਾਨ ਸਭ ਹੁੰ
 ਨ ਫਿਕੁ ਯੋ॥ ਧਰਮ ਕਰਮ ਮੋਕੇ ਉਕਰਿ ਨਨ ਪਾਯੋ॥ ਇ
 ਹੰ ਬ੍ਰਤ ਬੀਸਭ ਹੁੰਚਿਤ ਰੀਨਾ॥ ਅਸੁਖ ਬੀਸਤ ਤੋ
 ਭਿੰਨ ਛੀਨਾ॥ ਯਾ ਤੋ ਅਸਿ ਸਹਿਸਰ ਬਤ ਕਿਯੋ
 ਜਾ॥ ਸਭ ਜਗੋ ਮਤ ਐਸੁ ਉਪਾਜਾ॥ ਧਰਮ ਕਰਮ

ਸਭਹੀਮਿਦਿਗਯੋਤਤੰਛੀਨਅਸੁਕੁਲਭ
ਯੋ॥॥ ਦੇਵਹਾਇਜੀਯੋਮੈਭਲਮਨਾਥਰਾਕਰ
ਮਾਮਚਬਿਸੁਨਹਿਠੰਗਾਅਨੰਦਬਛੋਸੇਕਮਿ
ਦਿਗਯੋਪਧਧਮਸੁਕਚਧਾਵਭਯੋ॥

॥ विष्णुः सवित्रः सवित्रः सवित्रः सवित्रः ॥
 ॥ सवित्रः सवित्रः सवित्रः सवित्रः ॥
 ॥ ११८ ॥ सवित्रः सवित्रः सवित्रः सवित्रः ॥
 ॥ विष्णुः सवित्रः सवित्रः सवित्रः ॥

ਸਿ. ੨੦. ੧੫ ਫੀਟ ਸ਼੍ਰੀ ੧ ਫੀਟ ੧੦ ਇੰਚ ਸੁ
੧੧ ਫੁਟ ੧੦ ਇੰਚ ੧੧ ਫੁਟ ੧੦ ਇੰਚ ੧੧ ਫੁਟ ੧੦ ਇੰਚ

੨੪ ਸ੍ਰਵਗਮਤ ਮਖਹੀ ਜਨਲਾਗੇ॥ ਧਰਮ
ਕਰਮ ਸਭ ਹੀ ਤਜਿਓਗੇ॥ ਤਿਆਗਿ ਰਈ ਸਭੁੰ
ਸਿਸੇ ਵਾਂ ਕਿਉ ਨ ਮਾਨਤੋ ਗੁਰ ਦੇਵਾਂ॥ ਸੰਪਤ
ਸੰਪਤ ਬੈਠੈ ਗਏ॥ ਧਰਮ ਕਰਮ ਸਬੁ ਤਜਿ ਰਏ
॥ ਕਲਾ ਪੁਰਖ ਅਗਿਆਤ ਬਰੀ ਨੀ॥ ਬਿਸੁਨ
ਚੰਦ ਸੇਈ ਬਿਧਿ ਕੀਨੀ॥ ਮਨੁ ਹੋਵੈ ਰਾਜ ਅਵ
ਤਾਰਾ॥ ਮਨੁ ਸਿਮਰਤ ਹਿ ਪੂਰੁ ਜਗ ਕਰਾ॥ ਸਕਲ
ਕੁਪੰਥੀ ਪੰਥ-ਰਲਾਇਆ॥ ਪਾਪ ਕਰਮ ਤੋ ਲੋਕ ਹਟਾਏ
॥ ਰਾਜਵਤ ਭਯੋ ਮਨੁ ਰਾਜਾ॥ ਮਖਹੀ ਸਜੇ

ਸੁਨਚੰਦਕੰਕਾਬੁਲਈ॥ ਧਰਿਅਵਤਰਧਨੰਤਰਿ
 ਜਾਈ॥ ਅਯੁਰਥੇਰਕੋਪਰਕਾਸਾਗਿਪ੍ਰਜਕੋਕਰੀ
 ਅਹੁਨਾਸਾ॥ ਤਤੇਰੇਵਇਕਤ੍ਰੈਮਥਿ
 ਸੁਮੰਤ੍ਰਿਜਿਐਗਿਗਿਨਾਸਨਪ੍ਰਜਹਿਤਕਢਿਐ
 ਘਨੰਤਰਿਗਿਐ॥ ਤਿੰਧਈ॥ ਅਯੁਰਥੇਰਤਿਨਕਿ
 ਯੋਪ੍ਰਕਾਸਾਜਗਕੋਰੋਗਕਰੋਸਬਨਾਸਾ॥ ਚੈਰਸਾ
 ਸਤ੍ਰਕਹੰਪ੍ਰਗਟਰਿਖਾਵਾ॥ ਭਿੰਨਭਿੰਨਐਖਧੀਬ
 ਤਾਵਾ॥ ਪਾਇਓ॥ ਰੋਗਹਿਤਐਖਧੀਕਰਿਸਬਹੀ
 ਕਰਿਐਜਹੰਨਾਕਾਲਪਾਇਤਵਨੈਹਨਿਐਸੁਗਧੁ
 ਰਕੀਆਪਯਾਨ॥ ੬॥ ੧੫੭੨॥ ੧੭੭੨॥ ੧੭੭੨॥
 ਟਕਰੀਥੇਪਨੰਤਰਥੇਸਤਾਅਵਤਾਰਾਥੇਸ
 ਮਾਤਰਮਸਤਮਕਮਾਤਰ॥ ੭॥
 ਬਹੁਰਿਬਢੇਤਿਹੰਪ੍ਰਤਅਤੁਲਬਲ
 ॥ ਅਰਿਅਨੇਕਜੀਤੇਜਿਨਜਲਬਲਾਕਲਪੁ
 ਰਖਕੀਅਗਿਆਪਾਈ॥ ਸੁਗਵਤਰਧਰਿਐ
 ਰਿਗਈ॥ ਜੇਤੇਹੁਤੇਅਸੁਰਬਲਵਨਾ॥ ਗ
 ਵਿਮਾਗਤਿਤਿਨਕੋਬਿਧਿਨਾਨਾ॥ ਅਧਕਰਧਰੀ
 ਤੇਂਹਗਾਪ੍ਰਜਕਾਜਗਿਹਕੇਉਰਿਪੇ॥ ੮॥ ੧੭੭੩॥ ੧੭੭੩॥
 ਚਿਸਰਿਅਲਸੀਸਥੈਪ੍ਰਭਤਏਗਜਗ

ਭੀ॥ ਅਨੰਤ ਜਪ ਕੋ ਜਪੈ ਚਿ ਅੰਤ ਧਿਆਨ ਧਾ
 ਗਭੀ॥ ਦੁਰੰਤ ਕ੍ਰਮ ਕੋ ਕਰੈ ਅਥਾਪਥਾਪਥਾਪਥੀ
 ॥ ਗਾਇਤ੍ਰੀ ਸੰਖਿ ਆਦਿ ਲੈ ਅਜਾਪਜਾਪਜਾਪਥੀ
 ॥ ਸੁਰੇਵ ਕ੍ਰਮ ਆਦਿ ਲੈ ਪ੍ਰਭਾਤ ਜਾਗਿ ਕੈ ਕ
 ਗੈ॥ ਸੁਜਗਿ ਧੁਪ ਦੀਪੋ ਮਥੇ ਰਬਿ ਭੂਤ ਚ
 ਗੈ॥ ਸੁਪਿਤ੍ਰ ਕ੍ਰਮ ਹੈ ਜਿ ਤੇ ਸੁਥਰਤ ਬ੍ਰਿਤ ਕੋ ਕੈ
 ਸੁਸਾਸਤ੍ਰ ਸਿਮ੍ਰਿਤ ਚਰੰ ਸੁਧਰਮ ਧਿਆਨ ਕੋ ਧਰੈ
 ॥ ਸੁਧੁ ਮੁਧੁ ਮੁਧੁ ਮਧੁ ਮਧੀ
 ॥ ਕਰਤ ਸੈ ਨੂਭੁ ਮਧੀ॥ ਬਿਅੰਤ ਧਿਆਨ ਧਿਆਵ
 ਭੀ॥ ਦੁਰੰਤ ਰੰਗ ਪਾਵਭੀ॥ ਅਨੰਤ ਮੰਤ੍ਰ ਉਚੈ
 ਸੁਜੋਗਿ ਜਾਪ ਨ ਕਰੈ॥ ਨਿਬਾਣ ਪੁਰਖ ਧਿਆਵ
 ਭੀ॥ ਬਿਮਾਨ ਅੰਤੁ ਪਾਵਭੀ॥ ६॥ ਰੰਗਾ ਬਹੁ
 ਤ ਕਲਾਇ ਮਿਥੀ॥ ਤਿਯੋ ਕਰਤ ਪਰਮ ਅਰਾ
 ਨਾ ਬਹੁ ਮਿਅਸੁਰ ਬਾਢਿਯੋ ਪ੍ਰਬਲ ਰੀਰਘ
 ਬਪੁ ਦੁਤਿ ਮਨਾ॥ ੭॥ ਰੰਗਾ ਬਾਣ ਪ੍ਰਜਤ
 ਬਛਤਾ ਨੇਤਿ ਪ੍ਰਤਿਤ ਨਾਨਿ ਸੁਰਿ ਨਘਾਤ ਕਰ
 ਤ ਰਿਜ ਰੇਵ ਨਾ॥ ਰੀਰਘ ਕਾਇ ਅਸਹਿ ਪ੍ਰਭੇ
 ॥ ਗਵੇਰ ਥਰਾਟਾ ਕੇ ਚਲ ਨ ਤੋਗੇ॥ ੮॥ ਮ
 ॥ ਰੰਗਾ ਬਾਣ ਕੇ ਚਲ ਨ ਰਥ ਭਯੋ ਭਾਨ ਕੋ ਧਿ
 ਤ ਬੈ॥ ਅਸਹਿ ਲੈ ਸੰਗ ਅੰਗ ਲੈ ਵਲਾਸ
 ਬੈ॥ ਮੰਤ੍ਰਿਯੋ ਬਿਬਿਧਿ ਪ੍ਰਕਰਤ ਰੰਗ ਭਜ

ਇਕੋਹਿਨਿਗਿਖਿਦੇਵਅਰੁ, ਰੈਤਰੇਅਰੁਭਾਇ
 ਕੈ॥ ਗਹਿਗਹਿਪਣਕਿਪ੍ਰਾਨੁਬਹਿਘਰਣ
 ਭਿਗਾਟੁਕਟੁਕੁਰੈਗਿਨਪਗੁਪਾਛੇਪਗਾਅੰਗਸੇ
 ਭਯੰਘਾਇਪੁਭਾਅਤਹੀਖਯੋਹਿਬਸਤਮਨੈ
 ਛਿਵਕਾਇਜਨੇਤੀਸੇਚਢੇ॥ ਅਨਰਥਜੋ॥ ਘਟਹਿ
 ਘੋਗਾਜਨੁਬਣਮੰਗੇ॥ ੧॥ ੬
 ਲਾਲਚਲੀ॥ ਜਿਮਿਗੁਲਲਾਲੀ॥ ਖੜਭੜ
 ਥੀਗੀਤੜਸੜਤੀਰੇ॥ ਰੁਣਫੁਣਥਜੋ॥ ਜ
 ਨੁਘਟੁਗਜੋ॥ ਢਕਮਕਢਲੀ॥ ਖੜਗੜਖੋਲੀ
 ॥ ਬਕਤਸੁਗੀ॥ ਨਿਰਖਤੁਗੀ॥ ਸਰਪਭੁਟੇ
 ॥ ਕਟਿਭਟਿਲੁਟੇ॥ ॥ ਚਮਕਤਥਣੀ॥ ਫਿਰਹਿਨਿ
 ਸਣੀ॥ ਚਟਪਟਜੁਟੀ॥ ਅਗਿਉਗਫੁਟੇ॥ ੬ ਨਰਥ
 ਰਗੀਜੋ॥ ਸਰਥਰਸੰਜੋ॥ ਸਿਲਹਸੰਜੋ॥ ਸਰਪਰੋਪੇ
 ਅੰ॥ ੧॥ ਸਰਥਰਫੁਟੀ॥ ਅਗਿਉਗਫੁਟੀ॥ ਚਟਪ
 ਟਰਗਮੀ॥ ਫੁਟਿਫੁਟਿਬਰਮੀ॥ ੧॥ ੭
 ਨੇਸਥਣਪਣਲੈਗਿਪੋਸੁਤਾਕਿਧਇਖੀ॥ ਅਨੰ
 ਤਜੁਪਕੁਪਸੁਪਕੁਮਿਮੈਸਚਇਖੀ॥ ਕਿਤੇਕਭ
 ਜਿਚਾਇਖੀਸੁਗਮਲੋਕਕੋਗਏ॥ ਨਿਪਤਿਜੀ
 ਤਿਜੀਤਿਕੈਅਨੰਤਸੁਗਮਲਏ॥ ਸਿਮਟਿਸੇ
 ਲੁਸਮੁਹੇਸੜਕਿਸੁਗਫਾਹੀ॥ ਬਥਕਿਬਾਘ

ਬਰਗੜਕੈਪੋਹਹਿਰਗੜਕੈਪੋ॥
 ਹਟਗਗਤੀ॥ ਜਨੁਗਲਮਭੀ॥ ੮


ਜਿਓ ਬਲੀਹ ਲਾਕਿ ਹੰਕਿ ਮਾਹੀ। ਅਤੰਗ ਮ
ਗਭੰਗੁ ਉਤੰਗ ਜੰਗ ਮੰਗਿ ਗੇ। ਸੁਰੰਗ ਸੁਰੰਗ ਮਾਸ ਚੈ
ਨਿਸੰਗ ਜਾਨ ਕੈ ਅਰੇ

ਨਵ ਨਿਸਟ ਬਜਿਯੀ। ਘਟਾਘ ਮੰਡਿ ਲਾਜਿ
ਯੀ। ਤਬ ਤੁੰਦਰ ਬਜੇ। ਸੁਨੰਤ ਸੁਰੰਗ ਜੋ
ਸੁਜੁਇ ਜੁਇ ਕੈ ਪਗ। ਸੁਰੰਗ ਲਾਉ ਚੇਗ। ਚ
ਛੇ ਬਿਮਾਨ ਸੋਭੀ। ਅਦੇਵ ਦੇਵ ਲੋਭੀ

ਡਰਡਰ ਸੁਰੰਗ
ਡਰਨੀ। ਕਰਕਰ ਸੁਕੁਕਤ ਜੋਗਨੀ। ਝਮਝ
ਮਕਿਸੰਗ ਝਮਕਿਯੀ। ਗਣ ਬਜਗਜ ਉਥ
ਕਿਯੀ। ਚਮਚ ਮਕਿਓ ਲਚਮਕਿਯੀ
। ਝਲਝਕਿ ਤੇਗ ਝਲਕਿਯੀ। ਜਟਛੇਗਿਸ
ਵਨਚਿਯੰਤੀ। ਬਿਕਰੰਗ ਮਹਿਮਚਿਯੰਤ
ੀ। ਉਥ ਕੇਹਣ ਬੀਗੁ ਬ
ਜਬ ਗੀਝ ਮਕੀਘਣ ਬਿੰਜੁ ਕ੍ਰਿਪਣ ਕਗਲ
ਹਕੈਹਣ ਪੀਝ ਫੁਬਣ ਉਗੀ। ਗਣ ਸੁਣਤ ਤੰਤ
ਕਣੇਰੁ ਸੰਗੀ ॥ ੫ ॥ ਛਹੰਤ ਧੁਜਾ ਥਹੰਤ ਭਟੀ।
ਨਿਗੰਤ ਲਜੈ ਛੇ ਬਿਸਿਮਾਘਟੀ। ਚਮਕੰ
ਤਸੁ ਬਣ ਕ੍ਰਿਪਣ ਗਣੀ। ਜਿਮਿ ਕੁਧਿਤ ਸਾ
ਵਣ ਬਿਜੁਘਣ ॥ ੬ ॥ ਕਥ ਬਿਧ
ਤੋ ਮੈਡੋਕਰ ਕੋ ਬਖਿਅਨਾ ਜੈ ਸਕਰਣ ਦੀਰ

ਨਿਤੀਇਸਨਨ॥੬॥ ਤਬਕਾਟਪੁਰਖਬੁ
 ਲਾਇ॥ ਬਿਸਨਹਿਕਹਿਯੋਸਮਝਇ
 ॥ ਸਮਿਕੇਧਗੁ ਅਵਤਗਾਨਹਅਨ
 ਬਾਤਬਿਚਾਰ॥ ਤਬਬਿਸੁਨਸੀਸੁ
 ਨਿਵਇ॥ ਕਰੋਜੋਰਿਕਹੀਬੁਨਾਇ॥ ਧਰਿ
 ਰੋਵਿਨਤਵਤਗਾਜਿਤਿਹੰਜਗਤਕੋਮ
 ਗ॥੭॥ ਤਬਮਹਤੋਜਮੁਸਾਗਿ॥ ਧਰਿਹੰਸੁ
 ਚੰਦਵਤਗਾ॥ ਤਨਕੋਮਰਨਕੋਬਾਣਾਮ
 ਘੋਰੋਤਿਖਨਕੋਤਾਣਿ॥੮॥ ਤਤੋਭਈਤਿ
 ਘਰੀਨਾਸਬਗੁਬਹੈਗੋਛੀਨਾਲਾ
 ਗੀ॥ ਕਰਨਪਤਿਸੇਵਾਯਾਤੋਪ੍ਰਸੰਨਿਯ
 ਭਿਯੋਦੇਵ॥੯॥ ਬਹੁਕ੍ਰਿਸਾਲਾਗੀਹੰਨਾ
 ਲਖਿਚੰਦਮਾਕੀਜੋਨਾ॥ ਸਬਭਏਸੁਪ
 ਬਿਚਗਾਇਮਿਭਿਯੋਚੰਦਵਤਗਾ॥੧੦॥
 ਚੰਪਈ॥ ਇਮਿਹਰਿਧਰਚੰਦਵਤਗਾ॥
 ਬਢਿਯੋਗੁਬਲਹਿਗੁਪਅਪਰਾ॥ ਅਨ
 ਕਿਸੁਕਹੰਚਿਤਨਲਿਯਾਯੋ॥ ਤਤੋਤਹਿ
 ਕਲੰਕਲਗਯੋ॥੧੧॥ ਭਜਤਭਯੋਅੰ
 ਬਰਕੀਰਾਗਾ॥ ਤਤੋਕਿਯਮੁਨਿਰੋਸਅਪ
 ਗਾ॥ ਕਿਸੁਨਅਰਜੁਨਮਿਗਚਰਮਚਲਾ
 ਯੋ॥ ਤਿਠਕਹਿਤਹਿਕਲੰਕਲਗਯੋ॥

੧੩॥ ਸ੍ਵਪਲਗਿਯੋ ਤਿਹੰ ਕੰਮੁ ਨਿਸੰਦਾ ॥੨੫
 ਟਤਬ ਛਤਤਾ ਦਿਨ ਤੇ ਚੰਦਾ ॥ ਲਜਿਤ ਮੁ
 ਧਿੰਨ੍ਹੁ ਰੈ ਮੋਭਯੋ ਗ੍ਰਾਬ ਅਖੁ ਬਦੁ ਮੇਧੋ ਗਯੋ
 ੧੪॥ ਉਪਮਾ ਕਹੀ ਬਹੁ ਰਿਬਹੁ ਕਾਲਾ ॥ ਕਾ
 ਲਪੁਰਖ ਪੁਨਿ ਭਯੋ ਕ੍ਰਿਪਾਲਾ ॥ ਛਈ ਗੋਗ
 ਤਿਹੰ ਸਗਲ ਬਿਨਾਸਾ ॥ ਭਯੋ ਸੁਰਤੋ ਉਚ
 ਨਿਵਾਸਾ ॥੧੫॥ ੧੬॥ ਏਤੋ ਸ੍ਵਾਧਿਸ਼ਾ ਦੇਵਨ
 ਟਕਾਏ ਬਿਸੁਨਏ ਨੀਮਮੇ ਅਵਤਰਸ
 ਮਾਪਤਮਸਤੁ ਸੁਭਮਸਤੁ ॥੧੬॥



18 ਵਰ੍ਹਾ ਜੀ ਨੇ

ਸ੍ਰੀ ਮਾਤਾ ਦੇਵੀ ਦੇ ਨਾਮ ॥ ੫ ॥
 ਰੰਪਣਾ ਅਥ ਮੈ ਕਹੰਗ ਮਾਵਤ ਗਾਜੈ ਸੇਜਗ
 ਤਮੈ ਕਿਆ ਪਸਰਾ ਬਹੁਤ ਕਲਬੀਤ ਤਥ ਯੋਜ
 ਬੈਅਸੁਰ ਬੀਸ ਪਗਦ ਭਯੋਤ ਬੈ ॥ ੧ ॥ ਅਸੁਰ
 ਗ ਬਹੁ ਕੋ ਬਿਖਾਧਾ ਕਿਨੁ ਨ ਤਿਨੈ ਤਨ ਕਉ ਸਾ
 ਧਾ ਸਗਲ ਦੇਵ ਇਕੋ ਤਬ ਭਯੋ ॥ ਛੀਰ ਸਮੁਰਜ
 ਯੋ ਬੇਤਹੰ ਗਏ ॥ ਬਹੁ ਚਿਰ ਬਸਤ ਭਯੋ ਤਿਹੰਗ ਮਾ
 ਬਿਸਨ ਸਹਿਤ ਬ੍ਰਹਮਾ ਜਿਹਨ ਮਾਂ ਬਸ ਬਹੁ ਹਿਰ

ਜਿਹੰਜੀਤਿ ਲਈ ਸੀਸ ਅੰਸ ਕਲੀ ਜਾ ਬਹੀ ਸੁਧਿ
 ਪਾਇ ਸੁਖ ਬ੍ਰਕਰਿਯੋ ॥ ਅਵਧੇਸ ਨਗੇਸ ਤਿਹੀ ਨਿ
 ਬਰਿਯੋ ॥ ੧੧ ॥ ਪੁਨਿ ਸੈਨ ਸੁਮਿਤ੍ਰ ਨਗੇਸ ਬਗੀ ਜਿਹੰਜੂ
 ਧਲਿਯੋ ਮਦ੍ਰੇਸ ਹਗੀ ਸੁਮਿਤ੍ਰ ਤਿਹੰਧ ਮਭਈਤ
 ਹਿਤਾ ॥ ਜਿਹੰਜੀਤਿ ਲਈ ਸੀਸ ਸੁਗਪ੍ਰਭਾ ॥ ੧੨ ॥ ਸੋਭੁ
 ਬਰਿਸ ਬੁਧਿਭਈ ਜਬਹੀ ॥ ਅਵਧੇਸ ਤਿਹੀ ਨੁਬ
 ਰਿਯੋ ਤਬਹੀ ॥ ਗਨਿਯਾ ਹਿਭੋ ਨੈਕ ਸੁਫਲ ਰਿਪੀ ਜਿਹੰ
 ਕੇਕਈਧਾ ਮਸੁਤ ਸੁਪ੍ਰਭਾ ॥ ੧੩ ॥ ਇਨ ਤੋਂ ਗ੍ਰਿਹ ਮੋਸੁਤ
 ਜਵਨ ਬਿਯੋ ॥ ਤਬ ਬੈਠਿ ਨਗੇਸ ਬਿਚਰਕਿਯੋ ॥ ਤ
 ਬ ਕੇਕਈ ਨਗਿ ਬਿਚਰਕੀ ॥ ਜਿਹੰਤੋ ਸੀਸ ਸੁਗਜ ਸੇ
 ਭਧੀ ॥ ੧੪ ॥ ਤਿਹੰ ਬਿਯਾਤ ਮੰਗਿ ਲੀਏ ਦੁਬਗੀ ਜਿ
 ਹੰਤੋ ਅਵਧੇਸ ਕੇ ਪ੍ਰਨਹੀ ਸਮੁਝੀ ਨਗੇਸ ਸੁਬਤ
 ਹੀਯੋ ॥ ਤਬਹੀ ਤਿਹੰ ਕੋ ਬਰੇਇ ਰੀਯੋ ॥ ੧੫ ॥ ਪੁਨਿ ਰੇਵ
 ਅਰੇਵ ਨਜੁਧ ਪਰਿਯੋ ॥ ਜਿਹੰਜੂ ਧਯੋ ਨਿਪ ਅਧਿ
 ਕਰਿਯੋ ॥ ਹਤਿ ਸਾਗ ਬਿਸੁਰ ਨਨਾਗਿ ਹਕਿਯੋ ॥ ਇਹੰ
 ਤਕ ਰੇਖਿ ਨਗੇਸ ਬਰਿਯੋ ॥ ੧੬ ॥ ਪੁਨਿ ਗ੍ਰਿਹਿ ਰੇਵੇ ਰੇਭੁ
 ਤੀ ਅਬਗੀ ॥ ਤਿਹੰ ਮੋਸੁ ਬਿਚਰਕੁ ਨਕਗੀ ਕਹੀ
 ਨਦਕ ਮੰਧਿ ਰਹਿਤ ਕਥਾ ॥ ਜਾਨੀ ਨਸੁਗੇਸ ਨਗੇਸ
 ਜਥਾ ॥ ੧੭ ॥ ਅਗਿਜੀਤਿ ਯਏਕ ਅਨੇਕ ਬਿਧੀ ਸਭ
 ਕਾਜ ਨਗੇਸੁ ਕੀਨ ਸਿਧੀ ॥ ਰਿਨੈ ਨਬਿਹਤ ਮੰਧਿ ਬ
 ਨੀ ॥ ਜਲ ਲੈ ਨਰਿਜਾਇ ਤਹੰ ਸ੍ਵਦਨ ॥ ੧੮ ॥ ਪਿਤੁ ਮਾ

ਤਬ ਤੇਜੇ ਪੁਨ ਮੁਨਿ ਬਗਉਰੇ ॥

ਤਬ ਤੇਜੇ ਉਭੈ ਪੁਨ ਮੁਨਿ ਬਗਉਰੇ ॥ ਤਬ ਤੇਜੇ ਉਭੈ
 ਲੈਨ ਸੁਆਮੀ ਮੁਨਿ ਨੈਰਤ ਕਲਾ ਸਿਧ ਰਤਾਂ ॥ ਨਿ
 ਪਥੈ ਠਪੇ ਤੇ ਅਨਬੀਧ ਜਹਾਂ ॥ ੧੯ ॥ ਭਰਕੰਤ ਪੁ
 ਣ ਅਤਿ ਨਰੁ ਆਪੁ ਨਿਕਨ ਪਗੀ ਅਜਗਜ ਸੁ
 ਆਗਹਿ ਬਨ ਸੁਪਨ ਹਿਤ ਨੀਧੁ ਨੀ ॥ ਮ੍ਰਿਗ ਜਾਨਿ
 ਰਿਜੀ ਸਗ ਸੁਪਨ ਨੀ ॥ ੨੦ ॥ ਗਿਰਿ ਧੰਮ੍ਮ ਲਗੇ ਸਗ ਸੁਪ
 ਮੁਨੀ ॥ ਨਿਸਰੀ ਮੁਖ ਤੇ ਹਰ ਕਹੁ ਪੁਨੀ ॥ ਮ੍ਰਿਗ ਨਹਿ ਕ
 ਤ ਨਿਪ ਜਾਇ ਲਹੈ ॥ ਰਿਜ ਰੇਖਿ ਰੇਖਿ ਕਰੈ ਤਗ
 ਹੈ ॥ ੨੧ ॥ ਕਛੁ ਪੁਨ ਹਰ ਤਿਹ ਮੋਧਿ ਤਨੀ ॥ ਨਿਕਰੰਤ ਕ
 ਹ ਜਿਯਾ ਬਿੰਦੁ ਮੁਨੀ ॥ ਮੁਗਤ ਤਹੁ ਮਤ ਨਿਰੰਦੁ ਪ
 ਗੇ ॥ ਤਿਹ ਪਾਨਿ ਪਿਅਇ ਨਿਪ ਪਮੇ ॥ ੨੨ ॥ ਪਾਪ ਜੀ
 ਛੰਦਾ ॥ ਬਿਨੁ ਚੰਦੁ ਭੁਪੁ ਰੇਉ ਤਤ ਮਤਾ ॥ ਤਿਹ ਰੇਖਿ
 ਪਾਨਿ ਤੁਹਿ ਕੋ ਬਤਾ ॥ ਮਮ ਕਥਨ ਤਿਨ ਕਹਿ ਯੋਧ
 ਥੀਨਾ ॥ ਸੁਨਿ ਮਹਿ ਧੰਮ੍ਮ ਪੁੰਤ ਤੇ ਉਹਿ ਚਿਛੀਨਾ ॥ ੨੩ ॥ ਇ
 ਹੰਤ ਤਿਜ ਬੈਰਿ ਜਕਹੈ ਬੈਨਾ ॥ ਜਲਾ ਸੁਨ ਤਭੁ ਪ
 ਚੁਇ ਚਲੈ ਨੈਨਾ ॥ ਪ੍ਰਿਗ ਮੋਹਿ ਜਿਨ ਸੁਕੀ ਨੈਕ ਕ੍ਰਮ
 ॥ ਹਰਿ ਭਯੋਗ ਜਾਹੁ ਗਯੋ ਪ੍ਰਮਾ ॥ ੨੪ ॥ ਜਬ ਲਯੋ
 ਭੁਪ ਤਿਹ ਸਗ ਨਿਕ ਗਾਂਤ ਬਭਯੋਗ ਵਮਨ ਮੈਉ
 ਵਸਾ ॥ ਗਿਹ ਪ ਲਜਾ ਨ ਕੀਤੀ ਆਸਾ ॥ ੨੫ ॥ ਜਿ
 ਯਠ ਵੀਕਿ ਪੈਰੀ ਜੋਗ ਭੋਸਾ ॥ ਕਉ ਬਸੈ ਜਾਇ ਬਨ ਤਿ
 ਅਗਿ ਰੇਸਾ ॥ ਕਿਹ ਕਜ ਮੋਹ ਇਹ ਗਜ ਸਾਜਾ ॥ ਰਿ

ਮਹਿਕਿਯੋ ਜਿਹੰ ਅਸਕੁਕਜ . . ਇਹੰ ਭਉ
 ਕਹੀਪੁਨਿਨਿਪਪ੍ਰਬੀਨਾਸ ਭਜਗਤਕਲਕਮੈ
 ਅਧੀਨਾ ਅਬਕੋਕਕਥੁਐਸੋਉਪਾਇਜਤੋਸੁ
 ਬਚੈਤਿਹੰਤਤਮਾਇ ॥ ਭਹਿਲਯੋਕੁਰਸਿਸ
 ਯੋਉਠਾਇਤਹੰਗਯੋਜਹੰਦਿਜਤਤਮਾਇਜਬ
 ਗਯੋਨਿਕਦਿਤਿਨਕੇਸੁਧਗਾਤਬਲਖੀਦੁਤਿ
 ਹੰਪਵਚਗਾ ਕਹੁਕਹੰ
 ਪੁਤ੍ਰਲਗੀਅਵਗਾਸੁਨਿਹੰਮੋਨਿਭੂਪਤਿਉਰ
 ਗਾਫਿਰਿਕਹਿਯੋਕਹਿਬੋਲਤਨਪੁਤਾਚੁਪਹੇ
 ਗਜਲਹਿਕੇਕਸੁਤਾ ਨਿਪਰਿਯੋਪਾਨਿਤਿਨ
 ਪਾਨਜਾਇਚਕਿਹੇਅੰਧਤਿਹੰਕਰਤੁਆਇਕ
 ਰਿਕਹਿਯੋਕੋਪਤੁਆਰਿਕੋਇਆਇਮਸੁਨਤਸਬ
 ਵਨਿਪਰਯੋਗੇਇ ਰੰਪੁ
 ਤਘਾਤਤਵਬ੍ਰਹਮਨੇਸਾਜਿਨਹਨਿਯੋਸ੍ਵਨਤ
 ਵਸੁਤਸੁਵੇਸਾਮੈਪੋਸਗਨਿਰਸਰਬਾਇਚਰੰ
 ਸੁਕਰੰਮੁਹਿਬਿਪ੍ਰਅਇ ਰਖੈਤੰਗਖੁਮੈਤੰ
 ਮਗਾਮੈਪੋਸਗਨਿਤੁਮੋਰਤੁਆਗਾਤਬਕਹੀਤਿ
 ਨ੍ਰੇਰਸਰਬਾਇਬਹੁਕਸਦਅਗਨਿਰਉਰੈਮਗ
 ਇ ਤਬਲਿਯੋਅਪਿਕਕਸਦਮੰਗਇਚ
 ਸਿਬੈਠਤੰਸਲੁਕੋਬਨਇਚਤੁਓਰਈਜੁਲ
 ਜਗਾਇਚਿਜਜਨੀਗਈਪਵਕਸਿਸਗਇ ਤ

ਬੋਧੋਗ ਅਗਨਿਤਨ ਤੋਂ ਪਰ ਜਾਨੂੰ ਮੰਨ ਜੰਗ
 ਕੇ ਸੋ ਜੋ ਸਾ ਜਾਵੈ ਭਾਸਮ ਭਏ ਤਿਹੰ ਚੀਚ ਅਪਾ
 ਤਿਹੰ ਕੋ ਪਿਦੁਨੁ ਨਿਪਰਿਯੋ ਸ੍ਵਪਾ
 ਜਿਮਤ ਜੋ ਪ੍ਰਾਨਹ ਮਸੁਤ ਬਿਛੋਗਾ ਤਿਮਿਲ
 ਗੋਸ੍ਵਪ ਸੁਨਿਭੁਪ ਤੋਂ ਹਿਮਿਭਾ ਖਿਜੋਰੇ ਉਨ
 ਰਸੋਨ ਗਿਤ ਜਿਰੇਹ ਕਿਯੋ ਸੁਰਪੁਰ ਬਿਰਹ
 ਤਬ ਕਹੀ ਭੁਪਤੋਂ ਜੋਰ ਅਜੁਕੈ
 ਅਤਿ ਥੋਰੋ ਉਤ ਜਿਗ ਜਸਾ ਜੁਕਹਿ ਸੁਜਾਇ
 ਕਹਿੰਦੇ ਉਚ ਗਾਮੈ ਅਯੋਰਿ ਜਹਿ ਨਿਜੁ ਕਰਿ ਸ੍ਵ
 ਘਰ ਤਬ ਭਈ ਰੇਵਿ
 ਬਨੀ ਬਨਾਇ ਜਿਨਿ ਕਹੁ ਰੁਖ ਰਸ ਰਥਾਇ
 ਤਵ ਪਾਸੋਂ ਹਿਗੇ ਪੁਤ ਬਿਸਨਾ ਸਭ ਰਾਜ ਸਜ
 ਸਿਧੋਂ ਹਿਜਿਸਨ ਤੈਸੇ ਸੁਨਾ ਮਹਾ ਮਵਤ
 ਗਾਕਹਿੰਦੇ ਸੁਸਕਲ ਜਗੋਂ ਉਪਗਾ ਕਹਿੰਦੇ ਸੁਤ
 ਨਿਕਮਾਂ ਹਿਰੁ ਸਦਨਾ ਸਾਇੰਭੋ ਤਿਕਿਤ ਕਹਿੰਦੇ
 ਪ੍ਰਕਾਸ਼ ਨਚਿਤੁ ਭੁਪਚਿਤ
 ਧਾਮ ਮਹਾਇਆ ਏਹੈ। ਤੁਰੰਤ ਰੁਸਦ ਜੀਤਿਕੈ
 ਸੁਜੈਤ ਪੌਤ ਪਾਇਓ। ਅਖਰ ਬਗਬਾਨੋ ਭੋਸੁ
 ਸਰਬ ਗਰਬ ਪਾਇਓ। ਫਿਰਾਇਓ ਤਸੀ ਸਪੈਛ
 ਤੀਸੇ ਪੁੰਨ ਪਾਇਓ। ਅਖਰ ਬੰਡ ਬੰਡ ਕੇਸੁ
 ਬੰਡਿ ਰੰਡਿ ਰੰਡਿਓ। ਅਜੀਤ ਅਭੀਤ ਜੀਤਿਕੈ

ਬਿਸੇਖਰ ਜਮ ਰਿਹੈ॥ ਕਲੰਕ ਦੁਹਿ ਕੈ ਸਭੈ ਨਿਸੰਕ
 ਲੰਕ ਪਾਇਹੈ॥ ਸੁਜੀਤਿ ਬਹੁ ਬੀਸ ਗਰਬ ਈਸ
 ਕੇ ਮਿਟਾਇਹੈ॥ ਸਿਧ ਰੁਪਧਾ ਮਕੈ ਇਤੋ ਨ ਸੇਕੈ
 ਧੰਗਾ ਬੁਲਾਇ॥ ਬੁਝੈ ਨਿਕੇ ਅਹੰਤ ਜਗਿ ਯਕੈ ਧੰਗਾ॥
 ਸੁਨੰਤ ਬੈਰਾਗ ਵਰਜ ਪਾਨੀ ਐਸਿ ਧਰਿ ਯੀ॥ ਬੁਲਾਇ
 ਕੈ ਬਾਸਿ ਸਦਾ ਜਸੁ ਇਕੋ ਸੁਧਾਰਿ ਯੀ॥ ੪੧॥ ਅਨੇ ਸਰੇ
 ਸਰੇ ਸਕੇ ਨਰੇ ਸ ਬੈਲ ਕੈ ਲੇ॥ ਰਿਜੇ ਸਬੇ ਸਬੇ ਸ
 ਕੇ ਛਿਤੇ ਸਧਾ ਮ ਅਗੇ॥ ਅਨੇ ਕਤੀ ਤਿ ਮਨ ਮੈ ਰਿ
 ਵਨ ਬੈਲਿ ਕੈ ਲੇ॥ ਸੁਜਗ ਯਗ ਜਸੁ ਇਕੇ ਅਹੰਤ
 ਤਾਰਿ ਨ ਭਏ॥ ੪੨॥ ਸੁਪਰ ਅਧਾ ਅਸਨ ਅਨੇ
 ਕ ਧੁਪਦੀ ਪਕੈ॥ ਪਖਾ ਰਿਪਾਇ ਬ੍ਰਹਮਨ ਪ੍ਰਚਿਨ ਥਿ
 ਸੇਖਰੈ॥ ਕਰੇ ਰਿਕੇ ਰਿਚਿਨ ਰਿਚਿ ਕਏ ਕਕੈ ਰਈ॥ ਸੁ
 ਜਾਗੇ ਯਗ ਜਸੁ ਇਕੈ ਅਹੰਤ ਤਾਰਿ ਨ ਭਈ॥ ੪੩॥ ਨ
 ਦੇ ਸਰੇ ਸਰੇ ਸਕੇ ਅਨੇ ਕਗੀਤ ਗਾਵਹੀ॥ ਅਨੰਤਰ
 ਨ ਮਨ ਲੈ ਬਿਸੇਖ ਸੇਭ ਪਾਵਹੀ॥ ਪ੍ਰਸੰਨ ਲੋਗ ਜੋ ਭ
 ਏ ਸੁਜਤ ਕੈ ਨ ਤੋ ਕਹੇ॥ ਬਿਮਾਨ ਅਸਾ ਮਨ ਕੇ ਪਛ
 ਨ ਮਨ ਦ੍ਰੇਸੇ॥ ੪੪॥ ਹੁਤੀ ਜਿਤੀ ਅਪੰਛਰਾ ਚਲੀ ਸੁ
 ਸੁਗੰਢਿ ਰਿਕੈ॥ ਬਿਸੇਖ ਪਾਇ ਭਾਇ ਕੈ ਨ ਚੰਤ ਅੰਗ
 ਮੋ ਰਿਕੈ॥ ਬਿਅੰਤ ਭੂਪਗੀ ਝਈ ਅਨੰਤਰ ਨ ਪਾਵ
 ਈ॥ ਬਿਲੋਕਿ ਚੰਛਰਾ ਨ ਕੈ ਅਪੰਛਰਾ ਲਜਾਵਈ॥
 ੪੫॥ ਅਨੰਤਰ ਨ ਮਨ ਰੈ ਬੁਲਾਇ ਸੁਗਮ ਲਾਏ॥

ਗਕੰਤਿਸੈਨਿਜਪਾਨਲੈਨਿਪਰਾਇ। ਏਕੇਕਰਕੇ
 ਦੁਹਿਯੇਕੇਕੇਕੇ ਭਾਇ॥੫॥ ਗਰਭਵੰਤਭਈ
 ਤਿਯੋਤਿਖਛੀਰਕੋਕਰਿਪਨਾ। ਤਾਰਿਖਤਭੀ
 ਭਲੇਂਰਸਦੋਇਮਾਸਪ੍ਰਮਾਨਾਮਾਸਤਿਯੋਰਸ
 ਵੈਚਫਿਯੰਤਬਸੰਤਨੋਤਉਧਗਾਰਵਣਕ
 ਪ੍ਰਗਟਭੇਜਗਾਇਮਾਵਤਗਾ॥੫੨॥ ਭਰਥਲ
 ਲੇਖਨਸੰਤ੍ਰਘਨਪੁਨਿਭਏਤੀਨਕੁਮਗਾਭੰਤਿ
 ਭੰਤਿਨਬਾਜਿਯੰਨਿਪਰਾਜਬਾਜਦੁਆਗਾਪਾਇ
 ਲਾਗਿਬੁਲਾਇਬਿਪੁਨਰੀਨੁਰਾਨਦੁੰਤਾਸੰਤ੍ਰ
 ਨਾਸਕਹੰਨਿਗੇਸੁਖਪਾਇਸੰਭਸੰਤ॥੫੩॥ ਲਾ
 ਲਜੁਲਾਸਮੇਤਗਿਖਬਰਬਾਜਸਾਜਸਮਾਜਾ
 ਭੰਤਿਭੰਤਿਨਰੇਤਭਿਯੰਨਿਪਤਿਨੁਕੰਨਿਪਰਾ
 ਜਾਰਿਸਾਯੋਗਬਿਰੇਸਭੀਤਰੋਰੋਰੋਰਮਹੰਤਾਨਾ
 ਚਿਨਚਿਉਰੋਸਬੈਜਨੁਅਜੁਲਗਬਸੰਤ॥੫੪॥
 ਕਿੰਕਨਨ੍ਰਜਾਲਭੁਖਿਤਬਾਜਾਯੋਗਜਰਾਜਾਸਾ
 ਜਿਸਾਜਿਰਏਰਿਜੇਸਨਅਜੁਕੋਸਲਗਾਜਾਗੰਕ
 ਰਾਜਭਏਘਨੇਤਹੰਗਜਗੰਕਨਜੋਸਾਗਮਜਾਮਤ
 ਭਯੋਉਤਸ੍ਵਅਵਧਪੁਰਮੈਐਸ॥੫੫॥ ਦੁੰਦਰਭਿ
 ਯੋਮਿਰੰਗਤੁਰਤੰਗਤਾਨਅਨੇਕਾਬੀਨਲੀ
 ਨਬਜੰਤਹੈਸੁਪ੍ਰਬੰਨਧੀਨਬਿਬੇਕਾਝੰਝਬਰ
 ਤੰਗਤੁਰਹੀਨਰਬਾਜਤਅਨਾਮਿਹਿਮੋਹਿਗਿਰੇ

ਕੋ

ਥਾਥਸਸਥਥਿਥੀਥਥਿਵਨਾ॥੫੮॥ ਜਿਤੁਤੁ
 ਤੁਥਿਰੇਸਰੇਸਨੋਤਮਗਲਚਗਾਥੈਥਿਥੈਥਿ
 ਕਰੈਲਗੇਸਥਥਿਪ੍ਰਥੇਰਥਿਚਗਾਧੁਪਰੀਪਮ
 ਹੀਪਗੇਸਨੇਰੇਤਬਨਾਇ॥ਫੁਲਿਫੁਲਿਫਿਰੈ
 ਸਥੈਗਨਰੇਵਰੇਵਨਗਾਇ॥੫੯॥ ਅਜੁਕਾਜੁਤੁ
 ਏਸਥੈਇਤੁਤੁਤਿਥੈਲਤਥੈਨਾਭੁਮਿਭੁਗਿਰਿ
 ਠੀਜਥੈਸਥਰਥੈਲਤਥੈਨਾਅਨਿਅਨਿ
 ਧੁਜਾਥੰਧੀਸਥਥਾਇਥੰਰਨਵਗਾਲੀਪਲੀ
 ਪਧੇਮਲਿਥਾਥੀਰਹਟਥਾਟਥਜਗਾ॥੬੦॥ ਸ
 ਜਿਸਾਜਿਤੁਗਕੰਚਨਰੇਤਦੀਨਨਰਾਨਾਮਸ
 ਤਹਸਤਿਰਏਅਨੇਕਨੁਇਤੁਤੁਤੁਸਮਾਨਾਕਿ
 ਕਨਕੇਜਲਭੁਖਿਤਰਏਸਥੰਰਨਸੁਧਾਗਾਇਪੁ
 ਗੇਨਗਹੀਇਤੁਤੁਤਿਅਵਤਖੁਧਾ॥੬੧॥ ਥ
 ਜਸਾਜਰਏਇਤੇਜਿਧਪਈਐਨਹਿਪਗਾਇ
 ਵਸਰਿਵਸਥਥੈਲਗੇਸਨਪੀਗਮਵਤਗਾ
 ਸਸਤਸਾਸਤਨਕੀਸਥੈਥਿਪਿਰੀਨੁਤਹਿਸੁ
 ਧਗਾਅਸਟਰਿਵਸਨਮੋਗਏਲੈਸਥਥਮ
 ਕੁਮਾਰਾ॥੬੨॥ ਥਨਪਾਨਕਮਨਲੈਥਿਤੁਤੁਸ
 ਗੁਤੀਗਾਪੀਤਪੀਤਪਿਛੈਕਿਰਿਨਗਪੀਗਚੈਥੀ
 ਗਾਪੇਖਿਲੇਖਿਨਿਪਪਲਕੇਥਿਤੁਤੁਤਬਲਕਸ
 ਗਾਥੈਤਿਥੈਤਿਨਕੇਧੇਤਨਚੀਗੰਗਿਤੰਗ

ਐਸਭੰਤਿਤਈਇਤੈਉਤਉਯਚਿਸੁਮਿਤੰ॥
 ਜਗਿਕੋਸੁਕਰੰਮੰਭਨੰਤਖਨਥਪਿਤੰਮ
 ਕੀਲੈਬਸਨਲੈਧਇਰੈਤਦੁਰੰਤਾਯੁਦਿਖਤ
 ਸਭੈਸੰਮਗੀਮਹਿਕੁਟਿਮੰਤ . . . ਯੁਦਿਖਤ
 ਯਦਿਖਿਜੇਤਿਨਪੈਕਢੁਨਬਸਾਇਤਾਕਿਅ
 ਵਧਹਿਅਇਯੰਤਬੰਸਕੈਮੁਨਿਗਾਇਅਇ
 ਭੁਪਤਿਕੋਕਹਸੁਤਰੇਹਿਮੋਕਰੰਮਾਨਤਤੋਕਰੰ
 ਸਮਕਰੰਤੰਅਜੁਹੀਇਹਠੰਮ . . . ਕੋਪਦੇਖਿ
 ਮੁਨੇਸੋਕੰਨਿਪਪੁਤਤੰਸੰਗਰੀਨਾਜਗਿਮੰਡਲੋਕ
 ਚਲਿਯੋਲੈਤਹਿਸੰਗਪ੍ਰਬੀਨਾਏਕਮਰਗਦੁਰਿਹੈ
 ਇਕਨਿਯਹੈਸੁਨੁਰੰਮਾਗਹਮਰਤਰਛਸੀਜਿ
 ਹੰਤਹਿਕਹੈਨਮਾ . . . ਜੰਨਮਾਗਤੀਹੈਤਿਹਰੰ
 ਹਚਲਹੁਅਜੁਾਚਿਤਚਿਤਨਕੀਜੀਐਰਿਜ
 ਰੇਵਕੋਕਹੈਜੁਾਬਟਚੰਪੇਜਤਹੈਤਬਲੋਨਿਸ
 ਚਗਿਅੰਨਾਜਹੁਗਕਤਰੰਮਕਹਿਮਗੋਧਿਯੰਤਜਿ
 ਕਾਨਿ . . . ਰੇਖਿਰੰਮਨਿਸਾਚਗੀਗਤਿਲੀਨਬਨ
 ਕਮਨਾਭਲਾਮਧਿਪੂਹਗਿਯੰਸਰਤਨਿਕਨਪ੍ਰ
 ਮਨਾਥਨਭਗਤਹਿਗਿਗੀਥਿਸੰਭਲਾਚੇਹਥਿ
 ਸਾਯਾਹਥਸੀਧਪੁਨਬੂਭਿਯੰਪਪੀਨੀਕੋਕਲ
 . . . ਐਸੇਤਹਿਸੰਧਾਹਿਕੋਕਜਿਗਿਮੰਡਲ
 ਮੰਗਾਅਇਗੋਤਬਲੋਨਿਸਾਚਗੀਹਰੇਇਪੁਰੰ

ਗਾਭਾਜਿਭਾਜਿ-ਰਲੇਸਭੈਰਿਖਿਠ-ਢਭੇਹਰਿਗੰਮ
 ਆਜੁਪਕੁਪਕਮਿਧੀਤਿਨੁਤਿਹੰਠੋਸੋਹੰਜਮੰ
 ਮੰਮਿਧਿਕਮਿਰੈਨੋਸਸਤਅਸਤਸੰਭ
 ਗਿਬਨਪਨਕਮਨਧਕਿਤੰਬਰਤੀਕੁਠੰਗਾਘੇ
 ਮਿਰੋਸੈਰਿਸਨਹਿਸੁਰਬੀਧਮਾਥਾਮਾਇਕੈਜੁਥੈ
 ਸਬੈਰਨਰਮੇਕਲਸਾਥ ੨੫੨
 ਹਣੀਧੋਖਿਰਮੀਧੁਜੰਧਰਮਧਮੀਚਹੁੰਠੰਢੁਕੇ
 ਮੁਖੰਮਭੁਕੇ ੨੫੩ ਜਬੈਧੋਰਬਜੋਸੁਨੇਮਧ
 ਲਾਜੋਭੈਰੰਗਰਿਗੰਭੁਮੇਰਬੈਰਬਭੈਰ ੨੫੪
 ਜੈਕੇਕਮਨੀਭੁਜੈਕੇਕੁਪਨੀਢਕਢਕਢਲੋ
 ਚਲੀਪਤਿਮਲੈ ੨੫੫ ਹਣੰਗਰੰਤੀਮਨੰਮਲ
 ਮੰਤੀਸਰੰਧਰਬਰਬਾਮਹਿਧੁਸਕਰਬੈ ੨੫੬
 ਗਿਬਨਬਰਬਾਸੁਨੇਜੀਤਕਰਬਾਸੁਬਹੁਮਰੀ
 ਚੀਚਲੇਬਢਿਮੀਚੀ ੨੫੭ ਇਕੈਬਰਦੁਟੋ
 ਮੰਨੰਬਜਢੁਟੋਲਯੰਧੋਰਿਗੰਮੀਮਹਜੁਧੰਧ
 ਮੀ ੨੫੮ ਧਿਧਿਧੰਦੈਤਸੈਨੀਜਿਮੰਰੁਮੈਨੀਰੁ
 ਕੇਰਮਜੰਗੀਮੰਨੰਸਿਧੁਗੰ ੨੫੯ ਹਣੰਰਮਬੰਜੋ
 ਧੁਣੰਮਧਲੰਜੋਗਿਰੰਤੰਢੁਮੁਢੀਖੁਲੇਸੁਰਸੁਢੈ
੨੬੦ ਚਲੇਐਠੰਮੁਢੈਕਰੰਰਮਪੁਢੈਅਬੈਰ
 ਬਲੰਗੋਕਰੰਜਹੁਭਗੋ ੨੬੧ ਗਿਖੰਧੋਖਿਰਮੀ
 ਹਠੰਧੋਧਰਮਧਮੀਕਰੰਨੈਰਤੀਮੰਨੰਮਰਮਤੰ

੭੫॥ ਧਨੰਤਿ ਗੁਰਗਧਿਯੋ ਸਰੰਧਰ ਬਗਧਿਯੋ ਰਨੀਸ
 ਤੁਸੈਨੀ॥ ਰਸੇਰੇ ਵਸੈਨੀ॥ ੭੬॥ ਭਜੀ ਸਰਬ ਸੈਨੀ॥ ਲ
 ਥੀ ਮੀਰਨੈਨੀ॥ ਫਿਰਿਯੋ ਸਪ੍ਰੇਰਿਯੋ॥ ਮਨੇ ਸੰਪਛੇਰਿ
 ਯੋ॥ ੭੭॥ ਰਨਿਯੋ ਰਮ ਬਨੀ॥ ਕਰਿਯੋ ਸਿੰਧੁ ਪਿਆਨੀ॥
 ਤਜਿਯੋ ਜਨੇਸੀ॥ ਲਯੋ ਜਗਭੇਸੀ॥ ੭੮॥ ਸੁਬਸਤ
 ਰਉਤੋ ਗਾਭਗੁ ਬਸਤ ਪੋਗਾ ਬਸਿਯੋ ਲੰਕ ਬਾਗੀ॥
 ਧੁਨਰੇ ਰਤਿਯਾਗੀ॥ ੭੯॥ ਮਹਿੰ ਸੁਰਸ ਬਾਗੀ॥ ਚਰਿਯੋ
 ਲੈਸਿ ਪਾਠੀ॥ ਰਠਿਯੋ ਅਨਜੁ ਪੀਠੀ॥ ਭਯੋ ਨਰਉ ਪੀ॥
 ੮੦॥ ਸੁਭੰ ਸੈਨ ਸਜੀ॥ ਤੁਰੇ ਤੁਰਤਾ ਜੀ॥ ਗਜ ਜੁਰ
 ਸਜੀ॥ ਧੁਨੰ ਮੇਘ ਲੰਜੀ॥ ੮੧॥ ਨਕਤੁਕ ਨਕਤੀ॥ ਸੁ
 ਭੀਧੀ ਤਲਾਣੀ॥ ਗਹੇ ਸਸਤ ਉਗਾ ਸਰੰਧਰ ਬਥੇ॥ ੮੨॥
 ਪਾਥੇ ਅਗਿਨ ਸਸਤੀ॥ ਛੁਟੇ ਸਰਬ ਅਤੀ॥ ਰਿਗੇ ਸੈ
 ਨ ਅੰਸੋ॥ ਚਰਿਯੋ ਬਾਗੀ॥ ਜੈਸੇ॥ ੮੩॥ ਧਨੰ ਧਾਇਯੁ
 ਮੋ॥ ਮਰੀਜੈ ਸਭੁ ਮੋ॥ ਗਹੇ ਬੀਰ ਅੰਸੋ॥ ਫੁਲੇ ਫੁਲ
 ਜੈਸੇ॥ ੮੪॥ ਰਠਿਯੋ ਰਨ ਵੇਸੀ॥ ਭਯੋ ਅਪਭੇਸੀ॥ ਬ
 ਜੇਯੋ ਰਬ ਜੋ॥ ਧੁਨੰ ਅਭੁਲਾ ਜੋ॥ ੮੫॥ ਰਬੀ ਨਰਕੁ
 ਟੋ॥ ਫਿਰੈ ਬਾਜ ਛੁਟੋ॥ ਭਯੋ ਜੁਪਭਾਗੀ॥ ਛੁਟੀ ਰੁਤ
 ਗੀ॥ ੮੬॥ ਬਜੇ ਧੰਟਭੇਗੀ॥ ਰੁਤ ਰਮੇਗੀ॥ ਰਣ ਕੋਨਿ
 ਸਨੀ॥ ਕਣ ਛੇਕਿ ਕਨੀ॥ ੮੭॥ ਧੁਰ ਧੁਰ ਪੇਧੀ॥ ਟਕ
 ਟੁਕ ਟੇਧੀ॥ ਕਣੇ ਰਮ ਬਗੀ॥ ਪਲਿਯੋ ਛੰਡਿ ਪਰਮੰ
 ॥ ੮੮॥ ਭਯੋ ਰੁਤ ਜੁਧੀ॥ ਭਯੋ ਰਮ ਕੁਧੀ॥ ਕਟੀ ਰੁਸਟ

ਬਹੁਮੰਧਰਿਯੋਸਿਪਯੋ॥੫੫॥ ਤੇਸੇਰੈਤਕੋਜੋ॥
 ਰਣਮਗਜੋ॥ ਭੁਅੰਤਾਉਤਰਿਯੋਰਿਖੀਸੰਭੁ
 ਬਰਿਯੋ॥੫੬॥ ਸਭੈਸਾਧਰਖੋ॥ ਭਏਜੀਤਕਥੇ
 ॥ ਕਰੈਰੇਵਅਸਚਾਰੈਬੇਰਚਰਾ॥੫੭॥ ਭਯੋ
 ਜਗਿਯਪੁਗੀਗਯੋਪਾਪਦੁਗੀਸੁਗੰਸਰਬਤਰਖੋ॥ ਯੁ
 ਨਧਰਬਰਖੇ॥੫੮॥ ਏਤੀਮਗੰਚਸਬਰਬਧ
 ਰਜਗਿਯਰਨਕਰਨੰਨਮਸਮਾਪਤਸੁਭੰਮਸਰਾ॥
 ਅਥਮੀਤਾਸੁਖੰਬਰਬਰਨਨੋ॥ ਸਮਵ
 ਲਾਬੰਦਾਗਚਿਯੋਸੁਖੰਬਰਸੀਤਾ॥ ਮਹਾਸੁਧੰਗੀਤ
 ॥ ਬਿਧੰਚਰੁਬੈਨੀ॥ ਮ੍ਰਿਗੀਰਜਨੈਨੀ॥੧੧੪੬॥ ਯੁ
 ਨਿਯੋਮੰਨਿਨੇਸੀ॥ ਚਤੁਰਚਰੇਸੀ॥ ਲਯੋਸੰਗਰਾਮੀਚ
 ਲਿਯੋਧਰਮਧਮੰ॥੧੧੪੭॥ ਸੁਨੰਗਮਪਿਯੋਗਾਚਲੈਸੰਗ
 ਰਮੇਗਾਸਿਯਾਸੁਖੰਬਰਕੀਨੀ॥ ਨਿਪੰਬਲਿਲੀਨੀ॥੧੧੪੮॥
 ਤਤਪ੍ਰਤਜੈਯੋ॥ ਸਿਯਾਜੀਤਿਲੈਯੋ॥ ਕਹੀਮਾਨ
 ਮੇਗੀ॥ ਬਨੀਬਤਤੇਗੀ॥੧੧੪੯॥ ਬਲੀਪਾਨਬੰਕੋ॥
 ਨਿਪੰਤਪਿਨਕੋ॥ ਸਿਯਾਜੀਤਿਅਨੀ॥ ਹਨੰਸਰਬਰ
 ਨੋ॥੧੧੫੦॥ ਚਲੇਮਸੰਗੀ॥ ਸੁਹਏਨਿਖੰਗੀ॥ ਭਏਜਇ
 ਰਯੋ॥ ਮਹਾਮੇਦਬਢੇ॥੧੧੫੧॥ ਧੁਰੰਗਰਿਦੇਖੀ॥ ਸਹੀ
 ਕਾਮਲੇਖੀ॥ ਰਿਪੰਸੰਤ੍ਰਜਨੋ॥ ਸਿਧੰਸਾਧੁਮਨੋ॥੧੧੫੨॥
 ਸਿਸੰਬਲਗੁਪੀ॥ ਲਹਿਯੋਭੁਪਭੁਪੀ॥ ਤਪਿਯੋਪੰਨ
 ਹਗੀ॥ ਭਟੰਸਸਤ੍ਰਧਗੀ॥੧੧੫੩॥ ਨਿਸਾਚੰਦਰਜਾਨਿਯੋ॥

ਦਿਨਭਨਮ ਨਿਯੋਗੰਨਰੁਲੇਖਿਯੋ। ਸੁਰੰਦਿਰੁ
 ਖਿਯੋ॥ ੧੦੪॥ ਸੁਤੰਬੁਭਮਜਾਨਿਯੋ। ਦਿਜੰਦਿਅਸਮ
 ਨਿਯੋ। ਹਰੀਬਿਸੁਨਲੇਖੋ। ਸਿਰਮਪੇਖੋ॥ ੧੦੫॥ ਸਿਖ
 ਪੇਖਿਰਮੀ। ਬੰਧੀਬਨਕਮੀ। ਗਿਰੀਭੂਮਿਭੂਮੀ। ਮਦੀ
 ਜਾਨੁਪੁਮੀ॥ ੧੦੬॥ ਉਰੀਚਿਤਿਐਸੋ। ਮਤਬੀਜੈ
 ਸੋ। ਹਰੀਨੈਨਜੇਗੀ। ਸਮਿਜਿਯੋਚਕੇਗੀ॥ ੧੦੭॥ ਰੇ
 ਮਹਿਰੇਨੀ। ਟੈਰਨਹਿਕੇਨੀ। ਰੇਖਚਕੇਐਸੋ। ਹਨਬੀਰ
 ਜੈਸੋ॥ ੧੦੮॥ ਪਰੋਕਟਿਦੁਤੀ। ਚਲੇਪੰਨਪੁਤੀ। ਕੁਅੰ
 ਡਨਿਡੋਗਨਰੇਸਰਿਖੋਗੀ॥ ੧੦੯॥ ਲਯੋਰਮਪਨੀ। ਭ
 ਗਿਯੋਬੀਰਮਨੀ। ਹਸਿਯੋਐਚਿਲੀਨੀ। ਉਭੇਟੁਕਕੀ
 ਨੀ॥ ੧੧੦॥ ਸਭੈਰੇਵਹਰਖੋ। ਘਨੰਪੁਤਪਬਰਖੋ। ਲ
 ਜਨੇਨਰੇਸੀ। ਚਲੇਰੇਸਰੇਸੀ॥ ੧੧੧॥ ਤਬੈਰਜਕੰਨੀ
 ਯਾ। ਤਿਉਲੇਕਪੰਨਿਯਾ। ਧਰੇਛੁਲਮਲਾ। ਬ
 ਹਿਯੋਰਮਬਲਾ॥ ੧੧੨॥ ਤਾ। ਸਪੁਸਤਕੰ॥ ਕਿ
 ਧੰਰੇਵਕੰਨਿਯਾ। ਕਿਧੰਬਸਵੀਐ। ਕਿਧੰਜਛਨੀਕਿ
 ਨੁਨੀਨਗਨੀਐ। ਕਿਧੰਗੰਧੁਬੀਰੈਤਜਰੇਵਤਸੀ॥
 ਕਿਧੰਸੁਜਸੁਧੰਸੇਧੀਸੁਧਸੀ॥ ੧੧੩॥ ਕਿਧੰਜਛ
 ਬਿਰਿਯਾਧਗੀਧੁਬੀਐ। ਕਿਧੰਗਨੀਭਗਪੁਰੇਸਰੀ
 ਐ। ਕਿਧੰਸੁਨਕੀਚਿਤ੍ਰਕੀਪੁਤ੍ਰਕੀਐ। ਕਿਧੰਕਾਮ
 ਕੀਕਾਮਨੀਕੀਪੁਤ੍ਰਕੀ॥ ੧੧੪॥ ਕਿਧੰਚਿਤ੍ਰਕੀਪੁਤ੍ਰਕ
 ਸੀਬਨੀਐ। ਕਿਧੰਸੰਖਨੀਚਿਤ੍ਰਨੀਪਦੁਮਨੀਐ। ਕਿ

ਧੰਗਪੁਰੰਭਗੰਗਮਾਲਾ॥ ਬੰਗੰਗਮਤੈਸੀਸਿਆ
 ਅਜੁਬਾਲਾ॥੧੧੫॥ ਛਕੇਪੁਮਰੈਨਲਗੇਨੈਨਲੈ
 ਸੋ॥ ਮਨੈਫੰਧਫੰਧੇਮੰਗੰਗਜਜੈਸੋ॥ ਬਿਧੰਬਕਵੈ
 ਨੀਕਟੈਰੋਛੀਨੀ॥ ਗੰਗੰਗਮੰਸੁਨੈਨਪ੍ਰਬੀਨੀ॥੧
 ੧੬॥ ਜਿਣੀਗਮਸੀਤਸੁਨੀਸੁਨਗਮੀ॥ ਗੋਰਸਸੁਤ
 ਅਸਤੰਪਿਪਿਯੋਤੰਨਜਮੀ॥ ਕਰਜਤਭਾਯੋ
 ਹੋਰਮਠਛਾਲੋਖੰਅਜਕੈਸੇਭਏਬੀਗਾਛੇ॥
 ੧੧੭॥ ਭਾਖਯੋਗਲਾਗੀ॥ ਸੁੰਦਰਮੰਦਰ॥ ਭੱਟਪੁਕੇ
 ਪੁਕੇਬੰਕਗੇ॥ ਰਣਗੰਜੇਬੰਜੇਨਗੇ॥ ਰਣਹੁਲਕਲੋ
 ਲੰਹੁਲਾਨੀ॥ ਛਲਹੁਲੰਛਲੰਉਛਲੰ॥੧੧੮॥
 ਰਣਬੁਰੇਕੁੰਠੇਮੁਛਲੋ॥ ਸਗਛੁਟੇਜੁੰਟੇਭੀਹਲੋ॥ ਰ
 ਤੁਡਿਗੇਭਿੰਗੋਜੋਧਾਨੀ॥ ਰਣਨਛੇਕਛੇਕਿਕਾਨੀ॥੧੧੯॥
 ॥ ਭੱਖਣਿਯੰਭੇਗੀਭੁੱਕਗੀ॥ ਝਲਲੰਕਖੰਡੇਦੁੱਧਗੀ॥
 ਜੁੱਧੰਜੁੰਝੇਬੱਬਡੇ॥ ਗੁਲਿਯੰਪੱਖਰਿਏਆਹਡੇ॥੧
 ੨੦॥ ਬੱਕੇਬੱਬਡੇਬੱਕਗੀ॥ ਨਚੇਪੱਖਰਿਯੰਜੁੰਝਗੀ॥
 ਬੰਜੇਸੰਗਲਿਏਭੀਹਲੋ॥ ਰਣਮੰਤੋਮੰਤੋਮੁਛਲੋ॥
 ੧੨੧॥ ਉਛਲਿਏਕਛੀਕਛਲੋ॥ ਉਭੰਜਨੁਪੱਖੰ
 ਪੱਛਲੋ॥ ਜੁੰਟੇਭਟਛੁਟੇਮੁਛਲੋ॥ ਗੁਲਿਏਆ
 ਹਡੇਪੱਖਲੋ॥੧੨੨॥ ਬੰਜੇਸੰਪੁਰਿਏਨਗੇ॥ ਕਛੇਕ
 ਛਲਏਲੁੰਝੇਗਾਗਨਹੁੰਪੁਰੰਗੋਟਪੀ॥ ਅੰਜਨਿਯੰ
 ਅੰਜੇਨੈਨਪੀ॥੧੨੩॥ ਰਣਟੱਕੇਨੰਦੰਨਫੀਗੀਬੱਬ

ਤਾ॥ ਬਰਸਪਾਨੀ॥ ਭਰਮੁ ਜੁਨੀ॥ ੧੪੭॥ ਭਰਮੁ
 ਗੀ॥ ਕਰਮੁ ਬਰਮੀ॥ ਗਰੁ ਬਰਮੀ॥ ਗਰੁ ਬਰਮੀ॥
 ੧੪੮॥ ਚਰਮੁ ਪਗੀਤਾ॥ ਦੀਆ ਕ੍ਰੋੜ ਚੰਦੀ॥ ਖਗਰ
 ਖਿਅਤਾ॥ ਗਿਅਨ ਗਿਅਤਾ॥ ਚਿਤ੍ਰ ਬਰਮੀ॥ ਚਰੁ
 ਚਰਮੀ॥ ੧੪੯॥ ਸਸਤ੍ਰ ਗਿਅਤਾ॥ ਸਤ੍ਰ ਖਿਅਤਾ॥
 ਜੁੱਧ ਜੇਧੀ॥ ਸੁੱਧ ਕ੍ਰੋਧੀ॥ ੧੫੦॥ ਬੀਰ ਬਣੀ॥ ਭੁਰੁ
 ਰਣੀ॥ ਸਤ੍ਰੁ ਰਤਾ॥ ਅਤ੍ਰੁ ਰਤਾ॥ ੧੫੧॥ ਬਰਮੁ ਬੇ
 ਧੀ॥ ਚਰਮੁ ਢੇਰੀ॥ ਢੇਰੁ ਰਤਾ॥ ਅਤ੍ਰੁ ਰਤਾ॥ ੧੫੨॥
 ਜਪਹੁ ਧਮੀ॥ ਬੁਧਹੁ ਧਮੀ॥ ਸਸਤ੍ਰ ਗਿਅਤਾ॥ ਅ
 ਸਤ੍ਰ ਖਿਅਤਾ॥ ੧੫੩॥ ਜੁੱਧ ਮਾਲੀ॥ ਕ੍ਰਿਤ ਚਲੀ॥
 ॥ ਧਰਮੁ ਧਮੀ॥ ਰੁਪਮੀ॥ ੧੫੪॥ ਧੀਰੁ ਧਰਤਾ॥ ਬੀਰੁ
 ਰਤਾ॥ ਜੁੱਧ ਜੇਤਾ॥ ਸਤ੍ਰੁ ਰੇਤਾ॥ ੧੫੫॥ ਦੁਰੁ ਰਗਮੀ॥
 ਧਰਮੁ ਧਮੀ॥ ਜਿਗਿ ਮਜ੍ਹੂਲੀ॥ ਜਿਤਿ ਸਾਲੀ॥ ੧੫੬॥
 ਪਰਮੁ ਰਮੁ ਬਾਚਾ॥ ਸਦੈ॥ ਤੁੰਦਿ ਕਸੇ ਕਦਿ ਚਪ
 ਧੇਰੁ ਕਰੋ ਕਪਿ ਕਹੀ॥ ਦ੍ਰਿਗੁ ਰਮੁ ਅਹੋ॥ ਗ੍ਰਿਹੁ ਤੇਰਿ ਸਰਸਨ
 ਸੰਕਰੋ ਕੀਲਾ ਜਾਤੁ ਰੇਤੁ ਮਕੰਨ ਕਹੇ॥ ਬਿਨੁ ਸਾਚਕ
 ਤੇ ਨਹਿ ਪ੍ਰਾਨ ਬਚੈ ਜਿਨਿ ਕੰਠ ਕੁਠਰ ਕੀਧਰੁ ਸੋਹੇ॥ ਗ੍ਰਿ
 ਹੁ ਜਾਤੁ ਚਲੇ ਤਜਿ ਰਾਮੁ ਨ ਜਿਨਿ ਜੁਝਿ ਮੋਹੁ ਪਲਾਸ
 ਰੇ॥ ੧੫੭॥ ਜਾਨੁ ਤੇਰੁ ਅਵਲੋਕਿ ਮੁਖੈ ਹਰਿ ਏਕ ਬਲੀ
 ਨਹੁ ਫਰਹੈ ਗੋ॥ ਰਾਤੁ ਗਹਿਐ ਜਿਨ ਕੇ ਤਿਨ ਦੇ ਤਨੁ ਤੇਨ
 ਕਰਨੁ ਅਜੁਗੈ॥ ਥੀਬ ਬਜੋਗੁ ਨ ਖੰਡੁ ਗਏ ਗਹਿਐ

ਭਿਕੁ ਅੰਡਮਾ ਬਲਿਮੇ ਹੁਕੇ ਅੰਜੁ ਚੜ੍ਹਾਇ ਦਿਖਾ
 ਵਾ ੧੫੨ ॥ ਕਾ ਬੇ ਧਾਰ ॥ ਸੀਰਘੁ ਥੀਰ ਸਿਰਸਨ ਸੁ
 ਰਕੁ ਅੰਡਲ ਧੀਰ ਸੇਧੀ ਸਿਕੈ ॥ ਲਿਖ ਚਾਪ ਚੜ੍ਹ
 ਇਚ ਟਾਕ ਬਲੀ ਖਟ ਟੁਕ ਕੇਗੇ ਛਿਨ ਮੈ ਕੀ ਸਿਕੈ ॥
 ਲਕੁ ਭੀਗ ਤਿਤਾ ਹਿਤੀ ਥੀਰ ਸੇਧੀ ਚਥਿ
 ਤਰਹੀ ਥੀ ਸਿਕੈ ॥ ਨ ਬਸਨ ਕਛੁ ਨ ਟੋਕੇ ਬਢ ਜਿਯੋ
 ਭੈ ਥੀ ਚਰਿ ਜੈ ਸਹੇ ਠੀ ਸਿਕੈ ॥ ੧੫੩ ॥ ਭੇਦਿ ਭੁਜ ਭੀ
 ਅੰਕੁ ਭਲੇ ਅਹੁ ਨੈ ਨੇਉ ਨਿਰਖੇ ਧੁਰਾਈ ॥ ਗੁੰਜਤ
 ਭਿੰਗ ਕਪੇਲ ਨਉ ਪਰਨ ਗਗਨ ਇਹੋ ਲਿਵ ਲਾਈ ॥
 ਕੰਜ ਕੁੰਗ ਕਲਾ ਪੀਐ ਕੀਰ ਸੁਕੇ ਕਿਲੇ ਹਿਰੀਏ
 ਹਰਾਈ ॥ ਬਾਲ ਲਖੋ ਛਿਖ ਟਪੇਗੇ ਤਿਥ ਟਪੇਗੇ
 ਰਖੇ ਅਧਿਕਾਈ ॥ ੧੫੪ ॥ ਸੀਖਰ ਹੀ ਮੁਰਤੁ ਇਸਨੈ ਕਨ
 ਰਾਮ ਕਹਾ ਮਨ ਬਤ ਪਯੋਗੋ ॥ ਤੇਰਿ ਸਰਾਸਨ ਸੰਕਰ ਕੇ
 ਜਿਮਿ ਮੋਹਿ ਬਹਿਯੋ ਤਿਮਿ ਅੰਧ ਬਹਿਯੋ ॥ ਦੁਸਰ ਬਿ
 ਰੈ ਬਧੁ ਅਬ ਹੀ ਮਨ ਤੋ ਮੁਹਿ ਨ ਬਧਿ ਸਾਹਿ ਭੈਰੋ
 ॥ ਰੇਖਤ ਹੀ ਨਿਜ ਭਗ ਭਲੇ ਬਿਧਿ ਅਜੁ ਕਹਾਇ ਹੋ
 ਠੋਰ ਕਹੈਗੋ ॥ ੧੫੫ ॥ ਤੇਹੀ ਲੋਕ ਮਜਿ ਤੇ ਦੂਜ ਕੋ ਅਪ
 ਨੇਰ ਲਾਅ ਇਬਾਇ ਬਧਾਈ ॥ ਭੰਗੁ ਲੋਕ ਗਠਿ
 ਰੇਸ ਭਹੀਰ ਨ ਮੈਲ ਖਿਰਾਧ ਵਕੀ ਅਧਿਕਾਈ ॥ ਸੀ
 ਯਹ ਗੀਰ ਨਾ ਮਜਿ ਤੇ ਅਵਧੇ ਸੁਰ ਬਤ ਜੈ ਸੁ
 ਨਿਪਾਈ ॥ ਫੁਲਿ ਗਯੋ ਅਤਿ ਹੀ ਮਨ ਮੈ ਪਨ ਕੇ ਧਾ

ਨਕੀ ਬਰਖਾ ਬਰਖਾਈ ॥ ੧੫੬ ॥ ਚੀਰਨ ਵਰਖਾ ਧੀਸ
 ਭਰੀ ਰਚੰਦਰ ਸੈਛਿਰ ਕੇ ਗ੍ਰਿਹ ਸਾਗੇ ਕੇ ਸਰਿ ਚਰਿ ਬ
 ਰਤਨ ਪੈ ਸਰਪੀ ਜੈ ਲੈ ਪੁਰ ਪੁਤ ਪਯੋਗਾ ਬਾਜਤ ਲ
 ਮ੍ਰਿਦੰਗ ਉਪਗਨ ਚ ਵਤ ਕੇ ਦਿਨ ਕੇ ਦਿਅ ਖੋਗਾ ਅ
 ਨਿਮਿਲੇ ਸਭ ਧੀ ਅਗੁ ਅਸੁਤ ਕੀ ਪਤੁ ਲੈ ਪੁਰ ਅਵ
 ਧਸਿ ਪਯੋਗ ॥ ੧੫੭ ॥ ੧੫੮ ॥ ਸਬ ਹੂੰ ਮਿਲਿ ਗਿਲਿ ਕਿ
 ਠੇ ਉਛਰਾ ਪੁਤ ਤਿਉ ਕੋ ਰਚਿ ਯੋ ਬਿਵਰਾਗ ਮਸਿ
 ਬਰਿ ਕੈ ਘਰ ਅਏ ॥ ੧੫੯ ॥ ਸੋ ਬਿਵੇ ਸਨੋਤ ਬਧੇ ॥
 ੧੬੦ ॥ ਜਤੋਤ ਹੋਤ ਉਛਰਾ ਅਪਗੁ ਤਿਉ ਸੁਤ ਨ ਕੋ
 ਬਿਅੰਤ ਬਿਚੰਗਾ ਬਾਜਤ ਲਾਮ੍ਰਿਦੰਗ ਅਪਗਾਨ
 ਚਤ ਕੇ ਦਿਨ ਕੇ ਦਿਅ ਖੋਗਾ ॥ ੧੬੧ ॥ ਬਨਿ ਬਨਿ ਬੀਰ
 ਪਖਿ ਮਿਖ ਚਲੋ ਜੇ ਬਨ ਵੰਤ ਸਿਪਹੀ ਭਲੋ ॥ ਭਏ
 ਜਾਇ ਅਸ ਬਿਤਰ ਮਨਿ ਪਪਗਾ ਮਹਰਬੀ ਅਰੁ ਮਹ
 ਧਨੁ ਰਧਗਾ ॥ ੧੬੨ ॥ ਭਿਛੁ ਕਨ੍ਹੋ ਸਨ ਧਨ ਕੀ ਰਹੀ ॥ ਰਾ
 ਨੁ ਸੁਰਨ ਸਹਿਤੁ ਪ੍ਰੈ ਬਧੀ ॥ ਏਕ ਬਤ ਮੰਗਨ ਜੋ ਅਵੇ
 ॥ ਥੀ ਸਕ ਬਤ ਪਰੈ ਲੈ ਜਾਵੈ ॥ ੧੬੩ ॥ ਬਨਿ ਬਨਿ
 ਚਲਤ ਭਏ ਰਧੁ ਨੰਦ ਨਾ ਛੁਲੇ ਪੁਤ ਪਖ ਸੰਤਾ
 ਨੁ ਬਨਾ ਸੋ ਬਿਤ ਕੇ ਸਰਿ ਅੰਗ ਰਹੀ ॥ ਅਨੰਦ ਹੀ
 ਏ ਉਛਰਿ ਜਾਨੁ ਅਯੋ ॥ ੧੬੪ ॥ ਸਾ ਜਤ ਭਏ ਅਸੁ ਚ
 ਤੁੰਗਾ ॥ ਉਮਗਿ ਚਲਤ ਜਿਓ ਬਿਧਿ ਕਰਿ ਗੰਗਾ ਭ
 ਲ ਭਲ ਕੁ ਅੰਗ ਚੜ੍ਹੇ ਸਜਿ ਸੈਨਾ ॥ ਕੇ ਦਿਕ ਚੜ੍ਹੇ ਸੁਰ

ਜਨਗੈਨ॥੧੬੩॥ ਭਰਬਸਹਿਤਸੋਭਿਤਸਭਕੁਤ
 ॥ਕਹਿਨਧਰਤਮੁਖਤੋਂਕਛੁਬਤ॥ਅਭਨਮਨਸੁ
 ਰਮਮਨਮੈਭੈਜਨੁਦਿਨਗਿਹਮਵਿਸਮਿਰਉਸੈ
 ਹੈ॥੧੬੪॥ਇਹੰਬਿਧਿਕੈਸਜਿਸੁਪਥਰਤ॥ਕਛੁ
 ਨਪਰਤਕਹਿਤਿਨਕੀਬਤ॥ਬਹੁਤਕਛੁਤਗਿ
 ਬਬਤਨਕਗਥਿਰਹੈਨਸਿਸੁਚਲਤਤਘਰ
 ॥੧੬੫॥ਅਇਪਿਤਕਹੰਕੀਨੁਪ੍ਰਨਮਾਥੋਗਿਪਨ
 ਰਛੋਬਲਧਮ॥ਨਿਗਖਿਪੁਤ੍ਰਅਨੰਦਮਨਭੋ
 ॥ਦਨਬਹੁਤਬਿਪ੍ਰਨਕਹੰਕਰ॥੧੬੬॥ਤਤਮ
 ਤਲੈਕੰਠਲਗਾਏ॥ਜਨੁਕਹਿਤਨਨਿਗਧਨੀਪਏ
 ॥ਬਿਦਮਾਗਿਜਬਗਏਰਮਘਗਾਸੀਸਹੇਪਥਿਰ
 ਹਨਕਮਲਧਰ॥੧੬੭॥ਜੇਕਛੁਜਾਗਮਬਿਦਾਕਰੇ
 ਸਿਹਦੁਮੈਯੈਪਾਨਪੀਠਧੋਅਨੰਦਸੋਭੇਲੈਤੁਥੈ
 ਲਾਅਗੇਧਰੈ॥ਕਿਸਹਿਸੰਭੀਜਿਪਟਸੋਭਵੇਤਐ
 ਸੀਭੰਤਿਮਨੈਪ੍ਰਗਕੇਸੁਤਗਭਗਭਰੈ॥ਗਜਾ
 ਅਵਧੇਸਕੇਕਮਾਗਐਸੋਸੋਭਵੇਤਕਮਜੁਨੈਕੋ
 ਟਿਕਕਲੇਵਹਧੈਕਰੈ॥੧੬੮॥ਅਵਧੋਤੋਨਿਸ
 ਰਿਚਲੇਲੀਨੇਸੰਗਸੁਭਲੇਹਨਤੋਨਟਲੇਪਲੇ
 ਸੋਭਤੁਕੇਧਮਕੇ॥ਸੁੰਦਰਕਮਾਗਉਹਤਸੋਭਹੀ
 ਅਪਭਤੀਨੈਲੋਕਮਧਮੈਮੁਹੈਯਾਸਬਬਮਕੇ
 ॥ਦੁਜਨਰਲੈਯਾਤੋਨੈਲੋਕਕੇਜਿਤੈਯਾਤੀਨੈਗ

(੨੨) ਭਿਥਜਾਇਤੀਨੈਭਾਇਯੋਚਲਤ
 ਭਰਮੈਨਿਸਰੰਦਮਾਨਿਕੇਦਿਅਵਤਰੈ॥

ਮਜ੍ਹਕੇਭੈਯੈਚੈਯੈਯਹਿਨਾਮਕੇ॥ ਬੁਧਕੇਉਰ
 ਕ੍ਰਕੋਸਿੰਗਕੇਅਵਤਾਰਨਸੀਲਕੇਪਹਰਕੇਕੁ
 ਮਾਥਨੇਕਾਮਕੇ॥੧੮੬॥ ਅਸਫ਼ਰਕੇਨੇ॥ ਨਗਰ
 ਕੇਨੈਨਹੈਕਿਚਤੁਰਕੇਬੈਨਹੈਬਘੁਲਾਮੈਨੈਗੈਨ
 ਕੇਸੇਤੈਸੇਥਹਤਹੈ॥ ਨਿਤਕਕੇਧਾਵੈਕਿਜੁਪਕੇ
 ਸੇਵਾਵੈਕਿਛਲੋਕਰਿਖਾਵੈਉਤੈਸੇਥਿਹਰ
 ਤਹੈ॥ ਪਾਕੇਥਾਜਬੀਹੈਤੁਛਗਕੇਸੇਤਹੈਕਿਅ
 ਜਨਕਿਧੀਹੈਪੁਜਾਸੇਠਹਤਹੈ॥ ਲਹੈਅਨੰਗ
 ਕੀਤਗਜੈਸੇਗੰਗਕੀਅਨੰਗਕੇਸੇਅੰਗਜਿਯੈਨ
 ਕਹੈਠਹਤਹੈ॥੧੮੭॥ ਨਿਸੰਨਿਸਿਨਾਥਜਨੈਰਿਨਰਿ
 ਨਪਤਿਮਨੈਭਿਛੁਕਨਦਾਤਕੈਪ੍ਰਮਨੇਮਹਦਾਨਹੈ॥
 ਅਖਧੀਕੈਗੰਗਿਨਅਨੰਤਰੁਪਜੈਗਿਨੁਸਮੀਪਕੈਛੈ
 ਗਿਨਮਹੇਸਮਹਮਨੈ॥ ਸਤ੍ਰਖਗਿਆਤਾਸਿਸੁਰੁਪਨਕੈ
 ਮੁਤਾਮਹਗਿਆਨੀਗਿਆਨਗਿਆਤਕੈਬਿਧਾਤਕੇਸ
 ਮਨੈ॥ ਗਨਨਗਨੇਸਮਨੇਸੁਰਨਸੁਰੇਸਜਨੈਸੇਪੇਖੇ
 ਤੈਸੇਈਲਖੇਬਿਗਾਜਮਨੈ॥੧੮੮॥ ਸੁਧਾਸੈਸੁਧੇਰੁਪ
 ਸੇਤਿਤੇਉਜਿਯੈਕੈਧੈਸਚੇਬੀਚਫੇਰਮਹਸੇਭਾਕੇ
 ਸੁਧਾਭਿਕੈਕੈਧੈਮਨਮਹਨੀਨਮੋਭੇਨਿਮਤਬੀਗਾਥੇ
 ਧਨਬਨਏਮਹਬਿਧਿਸੋਬਿਚਰਕੈ॥ ਕੈਧੈਦੇਵਦੇਤ
 ਬਿਖਾਰੇਛਾਡਿਓਮਥਿਕੈਸਮੁੰਦਛੀਗਲੀਨੈਨੈਨਿ
 ਕਾਭਿਕੈਕੈਧੈਬਿਸੁਨਾਥਜੁਬਨਏਨਿਜੁਪੇਖਏਕੈਅ

ਗਨਸਕਤਐਸੀਸੁਰਤੈਸੁਧਾਭਿਕੈ ॥੧੧੨॥ ਸੀਵਤ
 ਜਿਆਪਨੀਬਿਗਨੇਦੇਸਲਾਘਲਾਘਲਾਜਮਿ
 ਥੁਲੇਸਕੇਪੁੰਚੇਦੇਸਅਨਕੈ॥ ਤੁੰਭੀਅਨਭਥਾ
 ਜੈਦੁਰਭੀਅਪਗਾਜੈਭੀਤਿਭੀਤਿਥਜਨਥਜਾ
 ਏਜੋਗਜਨਕੈ॥ ਅਗੇਅਨਿਚੀਨੇਨਿਪਕੰਠਲਾਇ
 ਲੀਨੇਗਤੁਰੁਸੁਭੈਕੀਨੁਬੈਠੇਰੇਕੇਬਿਧਾਨਕੈ॥
 ਬਗਏਧਨਕੀਸੁਧਰਪਾਖਤਨਵੰਧਪਭਿਭੁ
 ਕਭਏਨਿਪਾਐਸੈਰਨਪਾਇਕੈ ॥੧੧੩॥ ਬਨੇਠਹ
 ਗਨੇਘਰਗਨੇਦੁਰਭਿਸੁਗਨੇਜਨਕਪੁਗੀਕੋਨਿਅ
 ਗਨੇਬਗਜਾਇਕੈ॥ ਕਹੁੰਚੈਰਫੇਕਹੁੰਚੈਰਨਉਚੈ
 ਰੈਭਟਜੁਪੁਕੈਛੰਦਸੁੰਦਰਬਨਾਇਕੈ॥ ਕਹੁੰਬੀ
 ਨਥਜੈਕੋਭੁਬੀਸੁਗੀਮ੍ਰਿਦੰਗਸਾਜੈਦੇਖੇਕਮਲਾ
 ਜੈਗਹੈਭਿਭੁਕਾਅਘਾਇਕੈ॥ ਗਕਤੋਸੋਗਜਾਭਏਅ
 ਸਿਖਅਸੰਖਰਏਮੰਗਤਨਭਏਫੇਰਿਐਸੈਰਨਪਾ
 ਏਕੈ ॥੧੧੪॥ ਅਨਿਕੈਜਨਕਲੀਨੰਕੰਠਸੈਲੰਗਾਇ
 ਤਿਉਅਰਗਦੁਰੰਤਕੈਅਨੰਤਭੀਤਿਲਏਹੈ॥ ਬਿ
 ਧਿਕੇਬਿਧਨਸੋਬਿਅਸਤੋਪਭੁਇਬੇਰਏਕਏਕ
 ਬਿਪੁਕੈਬਿਸੇਖਸੁਗਨਰਏਹੈ॥ ਗਜਕੁਅੰਗਸੁਭੈਪ
 ਹਿਯੇਸਿਧਪਾਇਨਤੋਮੰਤੀਮਾਨਿਕਨਕੇਬਗਥਮੇਘ
 ਗਏਹੈ॥ ਵੰਤੀਸੁਤਦੀਨੇਕੇਤੋਸਿਮੰਦਨਤੁਰੈਨਵੀਨੇਗ
 ਜਕੇਕੁਮਾਰਤੀਨੋਬਿਅਹਿਕੈਪਭਏਹੈ ॥੧੧੫॥ ਵੰਦਯ

ਛੁੜਾ ਚਿਹਰਿ ਸੁਤਾ ਨਿਪਕੀ ਨਿਪਕੀ ਲੀਮਗੀ ਬਿ
 ਦੁਮੁਖਲੀ ਨੁਉਤਾ ਕੀ ਸਾਜਨਿ ਬਾਜਨਿ ਚਲੇ ਕਜਸੰ
 ਜੁਤਾਏ ਸਨਏ ਸਨਏ ਸਨਏ ਜੁਤਾਏ ॥੧੬॥ ਰਾਜਸੁ
 ਮਸਕੈ ਕਹਿਕੈ ਨੀ ਚੀਨ ਬਕੈ ਬਿਪਨਿ ਪਿਤੋ ਨੀ
 ਬੇਸਨ ਬੇਸਨ ਬਾਜ ਮਹਾ ਮਤਾ ਭੇਸਨ ਬੇਸ ਬੇਲੇ
 ਗਜਗੰਜਤਾ ॥੧੭॥ ਬਜੰਤ ਨਰਨ ਫੀਗਨ ਕੇ ਗਨਾ
 ਗਜੰਤ ਸੁਗਨ ਸਾਥ ਮਹਾ ਮਨਾ ਅਵਧ ਧੁਰੀ ਨਿਯੋਗੇ
 ਜਥੇ ਜਬਾ ਪ੍ਰਪਤ ਬੇਨਿਪਨੰਤ ਤੀਤ ਬਾ ॥੧੮॥ ਮ
 ਤਨੁ ਵਕੈ ਯੰਜ ਲਾਪਨੀ ਰੇਖਿ ਨੇਸਹੇ ਬਾ ਬਿਮ
 ਨੀ ਭੁਪ ਬਿਲੇ ਕਤਲਾਇ ਲਏ ਉਗਾਨ ਚਤਗਵ
 ਤਗੀਤ ਬੇਧੁਗ ॥੧੯॥ ਭੁਪ ਜਬਿ ਚਿਜ ਬੇਧਿ
 ਅਏ ਬਾਜਤ ਭੰਤਿ ਅਨੇਕ ਬਧਏ ਤਤ ਬਸਿ
 ਸਦੁ ਸੁਮਿਤ ਬੁਲਾਏ ਅੰਗ ਅਨੇਕ ਤਤ ਗਿਧਿ
 ਏ ॥੨੦॥ ਘੋਰ ਉਰੀ ਪਰਗਇ ਪਟਤ ਬਾ ਚਰਿ
 ਸਾਰਿਗਰਹ ਲਾਇ ਸਥਾ ਮੰਤ੍ਰੀ ਮਿਤ੍ਰ ਸਕੈ ਅਭ
 ਲਾਨਾ ਭੁਪਤਿ ਸੰਇੰਭੰਤਿ ਬਖਨੇ ॥੨੧॥ ਹੇਤੁਤ
 ਪਤ ਬਰੇ ਸਣੁ ਗਜਨਾ ਮੰਤ੍ਰ ਕੋ ਗਿਧਿ ਜੋਗ ਸਮਾਜ
 ਨਾ ਬੇਲਹੁ ਬਿਪੁ ਬਿਲੇ ਬਨਕੀਜੈ ਪੈਕਿਤ ਜਗਿ
 ਅੰਭਨਕੀਜੈ ॥੨੨॥ ਅਇਸੁ ਗਜਰੇ ਭੇਤਤ ਕ
 ਲਗਿ ਮੰਤ੍ਰਿ ਸੁਮਿਤ੍ਰ ਪਿਥੁ ਪਿਥਿ ਸਲਗਿ ਪੈਕਿਤ
 ਜੰਗਿ ਅੰਭਨਕੀਜੈ ॥੨੩॥ ਅਇਸੁ ਬੇਗਨੇ ਸਕੀਜੈ

॥ १०८ ॥ ਬਿਲਿਖਤੋਗਿਬਿਲੀਨਮਹਾਰਿਜਾਹੈਤਿ
 ਨਬੇਲਿਖੀਜੁਰਹਿਤਖਜਾਧਵਕੁੰਡਪੁਰਿਐ
 ਭਿਰਓਸਗਾਗਾਗਿਯਬੰਭਭੰਸੁਪਗਮਧਗ ॥ ੧੦੯ ॥
 ॥ ਛਿਰਿਲਯਹੈਸਧਾਨਿਤਹਯਾਅਸਿਤਕਲਪੁ
 ਭਸਿਤਕੇਕਯਾਦੇਸਨਦੇਸਨਰੇਸਰੇਸੰਗਾਸੁੰਦ
 ਰਸੁਰਸੁਰੰਗਸੁਭੈਅੰਗ ॥ ੧੧੦ ॥ ਨਿਕਾਛੰਚਾਨ
 ਰੇਸਸੰਗਕੈਦੇਯਾਪ੍ਰਬੀਨਬੀਨਕੈਲੇਯਾਸਨੱਥਥੰ
 ਦੁਪ੍ਰੈਚਲੇਸੁਬੀਰਬੀਰਭਲੇ ॥ ੧੧੧ ॥ ਬਿਰੇ
 ਸਦੇਸਗਾਹਿਕੋਅੰਦਰਹੰਠਰਦਹਿਕੋ ॥ ਫਿਰਾਇਥਾ
 ਜਗਜਕੋਸੁਧਾਗਿਜਕਜਕੋ ॥ ੧੧੨ ॥ ਨਰੇਸਪਾਇ
 ਯਾਗਿਯੀਦੁਰੰਤੰਦੇਖਭਾਗਿਯੀ ॥ ਸੁਪੁਰਜਗਿਯਕੋ
 ਕਰੰਯੀਨਰੇਸਤ੍ਰਸਕੋਹਰਿਯੀ ॥ ੧੧੩ ॥ ਅਨੰਤਦਾਨ
 ਪਾਇਕੋ ॥ ਚਲੇਦਿਜੰਅਧਾਇਕੋ ॥ ਦੁਰੰਤਅਸਿਖਾ
 ਰੰਭੈ ॥ ਰਿਚਸੁਬੇਰਕੀਬਭੈ ॥ ੧੧੪ ॥ ਨਰੇਸਦੇਸਦੇ
 ਸੰਕਾਸੁਰੰਤਥੇਸਥੇਸਕੇ ॥ ਬਿਸੇਖਸੁਰੇਭੰਭੀ ॥ ਸੁ
 ਸੀਲਨਹਿਲੇਭੰਭੀ ॥ ੧੧੫ ॥ ਬਜੰਤਕੋਦਿਬਾਜੰਭੀ ॥
 ਸਨਇਨਇਸਾਜੰਭੀ ॥ ਬਨਇਨੇਵਤਪੈਗਾਸੁਮਨੀ
 ਜਾਇਪਪੈ ॥ ੧੧੬ ॥ ਕਰੈਰੰਭੰਤਪਪੈਗਾ ॥ ਬਿਸੇਖਭਵ
 ਨਪੈਗਾਸੁਮੰਤਜੰਤਪਪੀਐ ॥ ਦੁਰੰਤਥਪਥਪੀਐ ॥
 ੧੧੭ ॥ ਨਰੰਤਚਹੁਮੰਗਨਾ ॥ ਸੁਜਾਨੁਦੇਵਅੰਗਨਾਕ
 ਮੀਨਕਹੁਕਾਕੀ ॥ ਪ੍ਰਭਵਰਮਾਜਕੀ ॥ ੧੧੮ ॥ ਸ

ਮਰਭੀਭਾਜੇਸਦੇਸਨਕੀਕ੍ਰਿਆਸਿਖਵੰਤਹੈਰਿ
 ਜਏਕਾਬਨਅੰਕਸਨਕੀਬਿਧਿਰੇਲਅਨਿਅ
 ਨਕੀਤੀਤਿਭਾਭਨੇਸੰਪਦਵਡਬਾਨਪਿੰਮਿਸਾਸਾ
 ਕੋਕਕਥਿਤਪਥਿਕੁੰਚਿਕਰਨਬੋਰਬਿਥਮ॥
 ੧੪੭॥ ਪਰਸਿਸਾਸੁਪਦਿਤਹੈਰਪੁਬੀਸਕੇਅਵਤਰ
 ਯਦੁਸਦੇਤੰਨਕੇਸੰਘਬਕਸੰਤਪੂਨਅਪਗਾਰੇਸ
 ਦੇਸਨਕੇਸਸੀਭਿਐਸੇਸੁਕੀਨਗੁਫਾਅਜਤਤੰਤ
 ਯੁਜਾਬੰਧੀਜੈਪਥਕੀਸਭਥਮ॥੧੪੮॥ ਬਾਦਿਤੀਨ
 ਰਿਸਤਿਤੰਸੁਤਰਜਧਾਨੀਰਮਾਚਿਭਿਰਜਬੀਸਸ
 ਵਕੀਨਬਿਚਾਰਕੈਤਕਿਜਮਾਸਜਰਾਪਵਰਜਕੇ
 ਘਟਪੁਰਿਗਿਖਿਸੁਏਕਾਅੰਬੁਸੇਲਸੁਦੇਸਭਿਰਕਐ
 ਰਪੁਰਪਅਨੇਕ॥੧੪੯॥ ਬਰੰਚਰੁਅਪਰਕੁੰਕਮਚੰਦ
 ਨਿਸੁਅਨੰਤਾਸਿਜਸਜਪਰੇਸਭੈਤਿਹੰਅਨਿਅਨਿ
 ਦਰੰਤਾਸੰਥਰਾਇਕਥੀਪੁਬੀਬ੍ਰਹਮਪੰਠੀਤਿਰੰਕਲਾ॥
 ਬਾਜਸਜਸਨੈਚੰਤੀਤਿਹੰਮਅਇਉਤਲ॥੧
 ੫੦॥ ਬੇਨੁਬੰਨਮਿਰੰਗਬਾਜਸਨੇਹੀਚਕਿਬਲਾ॥
 ਰਮਾਜਭੰਗੀਜੈਤਪੁਨਿਭੁਮਿਭੁਗਬਿਸਲਾਜਤ
 ਹੀਸੰਗਕੇਕਈਇਹੰਤਾਤਿਬੋਲੀਬਰਾਸਮੈਜਤ
 ਸੁਭਥਤੇਬਰਮੰਗਿਹੈਕਿਹੰਗਤਾ॥੧੫੧॥ ਕੇਕਈਇਮਿ
 ਜੈਸੁਨੀਬਈਦੁਖਿਤਸਰਬੰਗਾਭੁਮਿਭੁਮਿਗਿਥੀਮ੍ਰਿ
 ਗੀਜਿਮਿਲਾਗਿਬਨਸੁੰਗਾਜਤਹੀਅਵਧੇਸਕੈ

ਇੰਭ ਤਿਥੇ ਲੀਥੇ ਨਾ ॥ ਰੀਜੀਐ ਬਰਭੁਪਮੋ ਕੋ ਜੋ
 ਕੇਰੇ ਦੈ ਨਾਮ ॥ ੧੮ ॥ ਮੋ ਕੋ ਬਨ ਰੀਜੀਐ ਮਸਧੁ
 ਤੋ ਕੋ ਨੇਜੁਰ ਜਾਗ ਜਸ ਜਾ ਸੁਸੰਧ ਦੇ ਦੋਰੇ ਰੋਛੇ
 ਤੁਸਮ ਜਾ ਦੇ ਸਮੇਰ ਬਿਰੇ ਸਕੀ ਠਕੁ ਗਇ ਤੈ
 ਮੋਹਿ ॥ ਸੋ ਤਿਸੀ ਲਾਸਤੀ ਸਤੰ ਬੁਤਤੰ ਪਛਨੇ ਤੋ
 ਹਿ ॥ ੧੯ ॥ ਪਪਨੀ ਬਨਾ ਮੋ ਕੋ ਤੋ ਪਠੈ ਪੈ ਜੋ ਕਾਇ
 ॥ ਭਸਮ ਅਨੁਭੂ ਪਗੀ ਕਹਿ ਕੋ ਸਕੈ ਅਸਥਾ
 ਦਿ ॥ ਕੋ ਪਿਕੂਰ ਕਵੰਤੁ ਲੈ ਤੁਹਿ ਕਦੀਐ ਇੰਕ
 ਲਾਜੋ ਨਸਤੰ ਗਨ ਕੀਜੀਐ ਤੋ ਛਡੀਐ ਤੁਹਿ
 ਬਲਾ ॥ ੨੦ ॥ ਨਰ ਸਰਪੀਐ ॥ ਸੁਗਮ ਦੇਵਧ
 ਰਮਹੈ ॥ ਅਭਿਵਤਾ ਸੁਕਰਮਹੈ ॥ ਅਭੁੱਧਿਨਾਰਿ
 ਤੈ ਮਨੋ ॥ ਬਿਸੁਧ ਬਤ ਕੋਰਨੇ ॥ ੨੧ ॥ ਅਗਾਧਿ
 ਦੇਵ ਅਨੰਤਹੈ ॥ ਅਭੁਤ ਸੋਭ ਕੰਤਹੈ ॥ ਕੁਚਲਾ
 ਕਰਮ ਕਾਮਨੀ ॥ ਬਿਹਲ ਬਤ ਤੈ ਭਨੀ ॥ ੨੨ ॥
 ॥ ਅਨੇਕ ਸੁੰਦਰ ਮਾਨੀ ॥ ਅਦੇਵ ਦੇਵਤ ਮਨੀ ॥ ਸੁ
 ਰੇਸਭ ਇਹੁ ਪਨੀ ॥ ਸਮਸਤ ਸਿਧ ਭੁਪਨੀ ॥ ੨੩ ॥
 ॥ ਬਰੈਂਦੈ ਸੁਰੀਜੀਐ ॥ ਕਹੇ ਸੁਪੁਰ ਕੀਜੀਐ ॥ ਮ
 ਨੈਨਿ ਸੰਕਧੀਐ ॥ ਨੈਥੇ ਲੋਥੇ ਲੋਥੀਐ ॥ ੨੪ ॥
 ॥ ਨਰ ਸਭ ॥ ਨਲਾਜੀਐ ॥ ਨਭਾਜੀਐ ॥ ਸਧੁ
 ਸਕੀਐ ਬਿਨ ਸਕੀ ॥ ੨੫ ॥ ਬਿਰਕੋ ਗਧਰੋ ਗੀਐ
 ਰਾਜੀਐ ॥ ਨਭਾਜੀਐ ॥ ੨੬ ॥ ਬਸਿਸਟ ਕੀ ॥ ਰਿ

ਜਿਸਟਕੈ॥ ਬੁਲਾਈਐ॥ ਪਠਾਈਐ॥ ੨੦੫॥ ਉਸਸਤੋਂ॥ ਉਰ
 ਸਤੋਂ॥ ਅਚੇਤਭੇ॥ ਸੁਚੇਤਭੇ॥ ੨੦੬॥ ਨਰੇਸ
 ਜੀ॥ ਉਸੇਸਲੀ॥ ਪੁਮੇਖਗੇ॥ ਪਰੇਪਗੇ॥ ੨੦੭॥ ਉ
 ਗਾਬਤੋਂ॥ ਸਬਰਨੈਂ॥ ਉਰਸਬੈਨੀ॥ ਕਹਿਓ
 ਕੁਨਗੀ॥ ਕੁਬ੍ਰਿਤਕਰੀ॥ ੨੦੮॥ ਕਲੰਕਰੂਪਾ॥ ਕੁਵਿ
 ਰਤਕੁਪਾ॥ ਨਿਲੰਜਨੈਨੀ॥ ਕੁਬਕਥੈਨੀ॥ ੨੦੯॥
 ਕਲੰਕਕਰਨੀ॥ ਸੁਸਿਧਰਨੀ॥ ਅਕ੍ਰਿਤਕਰ
 ਮਾ॥ ਨਿਲੰਜਧਰਮਾ॥ ੨੧੦॥ ਅਲੰਜਧਾਮੀ॥
 ਨਿਲੰਜਥਾਮੀ॥ ਅਸੰਭਕਰਣੀ॥ ਸੰਸੰਭਕਰਣੀ॥
 ੨੧੧॥ ਨਿਲੰਜਨਾਰੀ॥ ਕੁਕਰਮਕਾਰੀ॥ ਅਸਰ
 ਮਰੂਪਾ॥ ਅਕੰਜਕੂਪਾ॥ ੨੧੨॥ ਕੁਬ੍ਰਿਤਨਗੀ॥
 ਕੁਕਰਮਕਰੀ॥ ਮੈਨਤਰੁਨੀ॥ ਅਕਾਜਕਰਨੀ
 ॥ ੨੧੩॥ ਨਰੇਸਮਨੀ॥ ਕਹਿਓਪਛਨੀ॥ ਬਹਿਓ
 ਸੁਰੇਹਾ॥ ਬਹਿਓਮੋਹੁ॥ ੨੧੪॥ ਚਿਤਹਿਲੀਜੋ॥ ਕ
 ਹਿਓਸੁਰੀਜੋ॥ ਨਧਰਮਹਰੀ॥ ਨਬਚਨਦੋਹੀ॥ ੨੧੫॥
 ਬੁਲੈਬਾਸਿਸਟਹਿ॥ ਅਪੁਰਬਾਇਸਟਹਿ॥
 ਕਹੋਸੁਐਸੀ॥ ਨਿਕਰੇਸੈ॥ ੨੧੬॥ ਬਿਲੰਮਨ
 ਕੀਜੋ॥ ਸੁਮਾਨਿਲੀਜੋ॥ ਰਿਖੇਸਰਮੀ॥ ਨਿਕਰਿਧਾ
 ਮੀ॥ ੨੧੭॥ ਗਹੈਨਯਾਨੀ॥ ਭਈਰਿਯਨੀ॥ ਚੁਪੈਨ
 ਬੰਗੀ॥ ਬਕਤਕਰੀ॥ ੨੧੮॥ ਧਿਰੰਸਰੂਪਾ॥ ਨਿ
 ਧਿਧਕੁਪਾ॥ ਕੁਬਕਥੈਨੀ॥ ਨਰੇਸਛੈਨੀ॥ ੨੧੯॥

ਸਿਕਾਹਿਗਮੀ। ਅਪਗਮਥਮੀ। ਹਤਿਯੋਨਿਪੇਸੀ। ਕੁ
ਕਗਮਥੇਸੀ॥੨੪੩॥

੨੪੪॥

ਪਾਠੁਰਾ। ਅਜਿਤਜਿਤੈ। ਅਬਧਬੋਧਾ। ਅਖੰਡ
ਖੰਡੇ। ਅਰਧਰਧੇ। ਅਭੰਡਭੰਡੇ। ਅਭਿੰਗਭਿੰਗੋ। ਅ
ਮੁੰਨਮੁੰਨੇ। ਅਭੰਗਭੰਗੇ॥੨੪੫॥ ਅਕਗਮਕਗਮੰ। ਅ
ਲੇਖਲੇਖੀ। ਅਰੰਭਰੰਭੇ। ਅਭੇਖਭੇਖੀ। ਅਬਧ
ਬਧੇ। ਅਰਧਰਧੇ। ਅਭੰਗਭੰਗੇ। ਅਭਧਧ
ਧੇ॥੨੪੬॥ ਅਭਿਰਭੇਰੇ। ਅਜਲਜਲੇ। ਅਖ
ਪਖਪੇ। ਅਚਲਚਲੇ। ਅਭਿੰਨਭਿੰਨੇ। ਅਭੰਡ
ਭੰਡੇ। ਅਕਿੰਤਕਿੰਤੇ। ਅਮੰਡਮੰਡੇ॥੨੪੭॥ ਅ
ਭਿੰਰਭੇਰੇ। ਅਰੰਗਰੰਗੇ। ਅਚੰਡਚੰਡੇ। ਅਭੰਗਭੰ
ਗੇ। ਅਭਿੰਰਭੇਰੇ। ਅਭੰਡਭੰਡੇ। ਅਕੰਭਕੰਭੇ। ਅ
ਜੇਭੰਭੇ॥੨੪੮॥ ਅਰੰਗਰੰਗੇ। ਅਮੰਡਮੰਡੇ। ਅ
ਭਿੰਚਭਿੰਚੇ। ਅਜੇਭੰਭੇ। ਅਕੰਭਕੰਭੇ। ਅਸਧ
ਸਧੇ। ਅਭੰਡਭੰਡੇ। ਅਭੰਧਧੰਧੇ॥੨੪੯॥ ਅਧੰ
ਧਧੰਧੇ। ਅਕੰਭਕੰਭੇ। ਅਭੰਨਭੰਨੇ। ਅਭੰਜਭੰਜੇ॥
ਅਭੰਡਭੰਡੇ। ਅਲੰਖਲੰਖੇ। ਅਜਿਤਜਿਤੈ।
ਅਭੰਭਭੰਭੇ॥੨੫੦॥ ਅਭੰਗਭੰਗੇ। ਅਭੰਡਭੰਡੇ।
ਅਭੰਡਭੰਡੇ। ਅਧੰਧਧੰਧੇ। ਅਧੰਕਧੰਕੇ। ਅਧੰ
ਧਧੰਧੇ। ਅਭੰਭਭੰਭੇ। ਅਭੰਗਭੰਗੇ॥੨੫੧॥ ਅਕੁ

ਦੁਕੰਦੇ ਅਧਾਇਘਾਇ ॥ ਅਚੁਰਚੁਰੇ ਅਦਾਇਦਾ
 ਏ ॥ ਅਭੀਗਭੀਏ ਅਭੀਗਭੀਗਾ ॥ ਅਦੁਕਦੁਕੇ ਅਨੰ
 ਗਸੀਗਾ ॥ ੨੩੨ ॥ ਅਖਿਰਖੇਵੇ ਅਫਰਫਰੇ ॥ ਅਗੀ
 ਜਗੀਜੇ ਅਥਾਪੁਥਾਗਾ ॥ ਅਮੁਨਮੁਨੇ ਅਠਰਠੇ ॥
 ਕੁਵਿਰਤਨਗੀਤਸੁਖਕੇ ॥ ੨੩੩ ॥ ਆਰਾ ॥ ਇਠਿ
 ਧਿਕੇਕਈਠਗਹਿਯੋ ਬਰਮਗਨਨਿਪਤੀਗਾ ॥ ਅ
 ਤਿਅਤੁਰਕਹਿਕਿਯਾ ॥ ਸਕੈਬੀਯੋਕਮਕੇਭੀਗ
 ॥ ੨੩੪ ॥ ਬਹੁਬਿਧਿਪ੍ਰਗਿਧਾਇਨਗੇਮੇਰੇਬਰਨਅ
 ਨੇਕਾਗਹਿਅਤਿਠਠਅਥਲਾਹੀਮਾਨਿਯੋਬ
 ਚਨਨੇਕਾਰੇ ॥ ੨੩੫ ॥ ਬਰਜੁਰਯੋਛੋਰਨੀਤੈਕਰੁ
 ਕੇਰਿਉਪਾਇਾਧਰੇਮੇਸੁਤਕੈਰੀਜੀਐ ॥ ਬਨਬ
 ਸੈਰਧੁਗਾਇ ॥ ੨੩੬ ॥ ਭੁਪਧਗਨਿਧਿਨੁਸੁਧਿਗਿਰਿ
 ਯੋਸੁਨਤਬਚਨਤਿਯਕੰਨਾਜਿਯੋਮੀਰੀਸਥ
 ਨਕੋਬਿਖੇਬੀਯੋਬਾਪਿਕਬਰਬਾਨ ॥ ੨੩੭ ॥ ਤਰ
 ਫਠਤਪ੍ਰਿਥਵੀਪਰਿਯੋਸੁਨਿਬਨਰਾਮਉਚਗਾਪ
 ਲਾਕਪ੍ਰਾਨਤਿਯਗੇਚਲਤਮੋਪਿਸਠਗਸਰਬਾ ॥
 ੨੩੮ ॥ ਰਸਨਮੇਸੁਨਨਸੁਨੇਉਠਿਥਿਰਭਯੋਸੁਚੇਤ
 ॥ ਜਨੁਰਨਸੁਭਟਗਿਰਿਯੋਉਠਿਯੋਗਹਿਸਿਤਨਿਤਰ
 ਸੁਖੇਤ ॥ ੨੩੯ ॥ ਧ੍ਰੁਪਤਨਿਪਥਗਸਹਿਯੋਧ
 ਮਨਛੋਰਾਇ ॥ ਰੈਨਕਹੋਜੋਬਰਪੁਰੇਤਨਜੁਤਰ
 ਏਉਠਾਇ ॥ ੨੪੦ ॥ ਨਿਪੰਧਾਰਕਾਗਾ ॥ ਮੀਰਾਮਪ

ਯੋਨਿ ਬਨ ਕਰੈ ਭਰਖ ਕਰੈ ਠਕੁ ਰਇ ॥ ਕਰਖ ਚਰੁ
 ਦਸ ਕੇ ਬਿਤੇ ਫੇਰਿ ਜਾਗੁ ਪੁਰਾਇ ॥ ੨੪੭ ॥ ਕਰੀ
 ਬਸਿ ਸਟ ਸੁਧਾ ਰਿਕੈ ਸੀਰਧੁ ਚਰਸੀ ਜਾਇ ॥ ਬ
 ਰਖ ਚਰੁ ਦਸ ਭਰਖ ਨਿਪੁ ਨਿਤੁ ਮਸੀਰਧੁ
 ਇਸ ੨੨ ॥ ਸੁਨਿ ਬਸਿ ਸਟ ਕੇ ਬਚਸੀ ਨਰਧੁ
 ਪਤਿ ਫਿਰੇ ਸੁਸੇਗਾ ਉਤਰ ਸਰਥ ਤਨ ਕੋ ਤਜਿ
 ਯੋ ਸੀਰਧੁ ਬੀਰ ਬਿਯੋਗਾ ॥ ੨੪੮ ॥ ਸਰਥਾ ਗਿਰੁ ਅ
 ਵਤਰਧੁ ਬੀਰ ਸਭ ਪਨ ਰਯੋ ਲੁਟਾਇ ਕੈ ॥ ਕਰਿ
 ਤਰਕ ਸੀਸੁ ਏ ਬੇਲਤ ਭੇਸਿ ਮਸੰ ਬਚਨਾ ॥ ੨
 ੪੯ ॥ ਸੁਨਿ ਮਿਸੁ ਜਸੁ ਜਸੁ ਜਨਹੁ ਚੋ ਸਿਲਾ ਤੀ
 ਰਤੁ ਮਾਗ ਜਕੋ ਫਿਰਿ ਆਇ ਤੋ ਹਿਸਤਿ ਬਨ
 ਬਾਸਕਰੀ ॥ ੨੫੦ ॥ ਸਿਖ ਚਾਮੈ ਨਤ ਜੀਪਖ
 ਸੰਗ ਸੇਈ ਦੁਖ ਜਿਯ ਪੈਸੇ ॥ ਤਨਿ ਕਨ ਮੋਰ ਅੰ
 ਗ ਅੰਗ ਤੋ ਹੋਇ ਅਨੰਗ ਕਿਨਾ ॥ ੨੫੧ ॥ ਰਾਮ ਬਾ
 ਚਾ ॥ ਮਨੇ ਯਥੁ ਰਾਮ ਜੋ ਨਹੀ ਸਸੁਰ ਰਿਕਿ ਸੇ ਰਗਾ
 ਹਿ ਪਿਤਾ ਗਿਹੁ ਤੋ ਹਿ ਪਠੈ ਰਿਉ ॥ ਨੈਕ ਸੁਭ ਨਨ ਤੋ
 ਹਮੈ ਕੋ ਜੋਈ ਠਟ ਕੋ ਸੇਈ ਠਟ ਗਠੈ ਰਿਉ ॥ ਜੇਕ
 ਰੁ ਚਹੁ ਕੋ ਪਨ ਕੀ ਦੁਕ ਮੋਹਿ ਕੋ ਸਬ ਤੋ ਹਿਉ
 ਠੈ ਰਿਉ ॥ ਕੇਤਿ ਕਾਧ ਕੋ ਰਾਜ ਸੁਕ ਚਨਰ ਕਕਉ
 ਲੰਕਾ ਨਿਸੰਕਲੁ ਟੈ ਰਿਉ ॥ ੨੫੨ ॥ ਘੋਰੀ ਸਿਖ ਬ
 ਨਤੁ ਸੁਕੁ ਮਸੀ ਕਰੀ ਹਮ ਸੇ ਕੇ ਸੇ ਤੇ ਨਿਬਹੈ ॥ ਗੁ

ਜਤਸਿੰਘਭਗਤਕੋਲਭਯਾਨਕਭੀਲਲ
 ਖੇਭੁਮਐਐਸੁਕਤਸੰਪਥਕਭਤਥਘਭਕ
 ਸਤਭੁਤਮਹਾਦੁਖਪੈਐਤੁਸੁਕੁਸਾਗਿਚੀਕਰਤਰ
 ਥਿਚਰੁਚਲੇਤੁਹਿਕਿਯੋਬਨਿਐਐ॥੨੪੨॥
 ਤਾਥਾਥਾਸੁਲਸਹੰਤਨਸੁਕਿਹੰਪਹਸੀਨਕੋਤੋ
 ਸਿਸਮੇਲਸਹੰਗੀਥਘਥਕਭਨੀਨਫੁਕਭ
 ਸੁਸੀਸਗਿਰਪਹਸੀਨਕੋਤੋਗੀਸਥਸਹੰਬਨਥ
 ਸਭਲੇਨਿਜੁਧਮਤਜੈਪਿਯਧਾਇਗੋਹੰਗੀਹੰਸ
 ਕਹੰਉਰਸਸਮੈਗਿਹਯਸਹੰਪਹਸੀਨਕੋਤੋਗੀ
 ॥੨੪੩॥ਸਮਥਾਥਾਸਚਕੋਤੋਤੁਹਿਥਾਸਕੋਗਿ
 ਹਸਸੁਕੀਸੇਵਭਲੀਥਿਧਿਕੀਜੈਥਥਨਥਾਸ
 ਕੈਥਾਇਗਿਐਮਿਗਲੇਚਨਿਗਜਕੋਤੁਮਸੈਸੁ
 ਨਿਲੀਜੈਜੈਨਲਗੈਜਿਯਮਵਥਸੁਭਨਨਜਾ
 ਹੁਪਿਤਗਿਹਸਚਭਨੀਜੈਤਤਕੀਥਤਗਡੀ
 ਜੀਯਮੈਸਿਧਤਥਨੈਮੁਹਿਥਾਇਸੁਰੀਜੈ॥੨੪੪॥
 ॥੨੪੫॥ਜੈਮਿਥਾਥਾਥਤਇਤੈਇਹੰਭੀਤਭਈ
 ਸੁਨਿਥਾਇਗੇਭੁਤਸਹਸਨਲੀਨੈਕੋਨਕਪੁਤ
 ਭਯੋਕੁਭਮੈਜਿਨਗਮਹਿਥਾਸਥਨੈਕਹੰਰੀਨੈ
 ॥ਕਮਕੇਥਨਥੀਯੋਥਥਿਕਾਮਿਨਕੁਰਕੁਚਾਤ
 ਮਹਮਤਿਹੀਨੈਥਾਭਕੁਭੀਭਕੇਥਥਥਿਥਿਥੈ
 ਕਪਿਨਚਤਨਚਢਗਿਸਿਮਿਚੀਨੈ॥੨੪੬॥ਕਾ

ਮਕੈਂਡਲਿਏਂਕਕੇਕਈਬਾਨਗਜਿਯੋਨਿਪਨਚ
 ਚਵੈਗਾਐਠਨਐਠਿਅਮੈਠਲਿਏਢਿਗਬੈਠਿ
 ਸੁਆਜਿਮਿਪਠਪਛੁਵੈਸੋਤਨਸੀਸੁਰੈਈਸ
 ਕੋਈਸਪਿਥੀਸਜਿਯੋਚਮਕੇਰਮਚਲਾਵੈ॥
 ਕੁਮਕੁਜਾਤਿਕੁਪੱਥਦੁਰਨਨਲੋਕਗਯੋਪਰਲੇ
 ਕਗਵੈਏ॥੨੫੨॥ ਲੋਗਕੁਟੇਵਲਗੇਇਹੋਕੇਪੁਰ
 ਪਵਤਜੇਮੁਹਿਕਿਯੋਬਨਿਐਯੋਜੋਹਠਿਬੈਠਿ
 ਹੋਧਯਮੋਜਸਕਿਯੋਚਲਿਹੋਧਯੁਬੰਸਲਜੈ
 ਹੋਕਾਲਹਿਕਲਉਚਰਤਕਾਲਗਯੋਇਹੋਕ
 ਲਸਭੈਛਲਿਜੈਯੋਧਮਹੋਨਹਿਸਚਕੋਇ
 ਹਘਾਤਗਈਫਿਗਿਭਨਐਯੋ॥੨੫੩॥ ਚੰਪਧ
 ਮੇਕਰਚਰਕਤੀਸੁਲੀਰਕਸੇਰੋਉਬੀਸੁਹੋਏ॥
 ਅਵਧਸਜਤਿਯਾਜਹਸੋਭਿਤਹੋਨਬਿਰਤਿ
 ਨਤੀਗੀਸਧੋਏ॥ਪਾਇਪੋਭਗਿਨੈਨਗੋਲੈਮਾਤਤ
 ਲੀਥਿਪਿਕੰਠਲਗੇਏਲਤੋਪੁਤਨਅਵ
 ਤਧਮਬਲਾਇਲਿਯੋਅਪਨਤੋਕਿਮਿਅਏ॥
 ੨੫੪॥ ਗਮਚਮਤਪੁਰਿ॥ਤਤਰੋਯੋਬਨਬਸ
 ਹਮੈਤਮਰੋਹੁੰਜਾਇਅਬੈਤਹੰਜਾਉ॥ਕੰਟਕਕ
 ਨਨਬੋਰਗਹਿਚਤ੍ਰਸਬਰਖਗਏਫਿਗਿਅਉ
 ॥ਜੀਤਹੋਤੁਮੈਲੋਫਿਗਿਮਾਤਮੋਸਭਕੁਲਪਗੀਬ
 ਖਸੰਉ।ਕੁਪਹਿਕੇਅਸਣੀਬਸਤੋਬੀਸਕੈਬਨ

ਖੁਸਾਨਿਯੋ॥ ਨਕਕਟੀ ਨਿਗਲਾ ਜਨਿਕੀ ਪੁਨਿਨ॥
 ਯਨਿਪਤਤ ਨੇਹਲਮਾਨਿਯੋ॥ ੨੫੬॥ ਸ੍ਰੀ ਮਤੁਖ
 ਚਲਾਛੁ ਮਨਸੀ॥ ਦੋਸਕੋਭਾ ਵਧੇਗਹਿਯੋ ਸੁਤ
 ਮਤਸਰਪਸਿਮਾਪਹਿਚੇਨੀ॥ ਤਤਕੀਤੁਭਿਸਿਮਾ
 ਪਤਿਕੋਕਰਿਕੈਇੰਬਾਤਸਹੀਕਰਿਮਾਨੀ॥ ਜੇਤਿਕ
 ਕਾਨਨਕੇਦੁਖਹੈਸਭਤੇਸੁਖਜੈਤਨਪੈਅਨਮਾਨੀ॥
 ਰਾਮਕੇਪਾਇਗਤੇਹਿਯੋਬਨਕੈਘਰਕੈਘਰਕੈਬ
 ਨਜੋਨੀ॥ ੨੫੭॥ ਰਾਜੀਵੇਲੋਚਨਰਾਮਕੁਮਾਰਚਲਿ
 ਯੋਬਨਕੈਸੰਗਭਾਤਸੁਹਯੋ॥ ਦੇਵਅਦੇਵਨਛੋ
 ਤਿਸਚੀਪਤਿਚੋਕਿਚਕੇਮਨਮੋਰਬਛਯੋ॥ ਅ
 ਨਨਬਿੰਬੁਪਹਿਯੋਬਸੁਧਪਰਛੇਲਿਪਹਿਯੋਫਿ
 ਰਿਹਥਨਅਯੋ॥ ਬੀਚਅਕਾਸਨਿਵਾਸਕਿਯੋ
 ਤਿਤਹੀਤੇਨਾਮਮਯੰਕਕਯੋ॥ ੨੫੮॥ ਦੇਹਗਾ
 ਪਿਤੁਅਗਿਯਾਤੇਬਨਚਲੇਤਜਿਗਿਹਰਾਮੁ
 ਮਗਾਸੰਗਸਿਮਾਮ੍ਰਿਗਲੇਚਨੀਜਾਕੀਪ੍ਰਭਾਅਪ
 ਗ॥ ੨੫੯॥ ਯੋਜੈਛਰਾਚੰਦਕੀਅੰਸਚਕੋਰਨ
 ਕੈਕਰਿਮੋਰਨਬਿਦੁਲਤਾਅਨੁਮਾਨੀ॥ ਮਤਗਾਇ
 ਚਨਪ੍ਰਥਮਪੁਤ੍ਰਾਮਾਛਟਗਵਿਕੀਸਿਯੰਜਾ
 ਨੀ॥ ਦੇਵਨੇਵਨਕੀਹਰਤਾਅਗਿਦੇਵਨਕਾਲ
 ਕ੍ਰਿਅਕਰਿਮਾਨੀ॥ ਭੋਸਨਸਿੰਧਰਿਸੇਸਨਬਿੰਧ
 ਜਗੇਸਨਗੀਗਕੇਭੰਗਪਛਾਨੀ॥ ੨੬੦॥ ਦਰਗਾਉ

ਮਤਏਮਤੰਤਾਮੁਕਲੇਕੈਦੁਤਾਪੈਨਕੇਸੇਪੁਤਾ॥੨॥
 ੭੧॥ਅਸਦਨਰਣਨਾਂਧਿਆਦੁਤਗੋਚਰਬੰਧਿ
 ॥ਭਗਬੈਠੇਜਹਾਂਜਾਤਭੇਤੇਤਹਾਂ॥੩੧॥ਉਚੇਸੇ
 ਵੇਸਾ॥ਸੁਗੇਅਵਧੇਸਾ॥ਪੜ੍ਹਬਾਚੇਭਲੇਲਾਗਿਸੇ
 ਗੇਚਲੇ॥੩੨॥ਕੋਪਜੀਯਜਾਗਿਯੋ॥ਪਰਮਭਗਮ
 ਭਗਿਯੋ॥ਕਾਸਮੀਰਤਜਿਯੋ॥ਗਮਨਾਮਭਜਿਯੋ॥
 ੨੩॥ਪਹੁਚਿਯੋਅਵਧਾ॥ਸੁਗਮਾਸਨਧਾਰੇਗਿਯੋ
 ਅਵਧੇਸਾ॥ਮਿਰਤਕਕੇਭੇਸੇ॥੨੪॥ਭਗਬਾਚ
 ਕੇਕਈਪ੍ਰਾਤੋਲਾਖਿਯੋਕੁਸੁਤਾਬੋਲਿਯੋਸਪੁਤਾ॥ਧਿ
 ਗਮੈਯੋਤਹਿ॥ਲੱਜਲਯੋਮੋਹਿ॥੨੫॥ਕਕਰੇ
 ਕੁਕਾਜਾ॥ਕਿਯੋਜੀਐਨਿਲਾਜਾਮੋਹਿਜੈਬੋਤਹੀ
 ॥ਗਮੈਯੋਜਹੀ॥੨੬॥ਰਸਮਬਾਚੇਤੋਛੰਦਾ॥ਤਿ
 ਨਬਨਬਸੀਰਪੁਬਜਾਨੇ॥ਦੁਖਸੁਖਕਰਿਸੁਖਦੁ
 ਖਕਰਿਮਾਨੇ॥ਬਲਕੁਲਧੀਕਰਿਅਬਬਨਜੈਧੀ
 ॥ਯੁਪਤਿਸੰਗਮਬਨਫਲਖੈਧੀ॥੨੭॥ਇਮ
 ਕਹਿਬਚਨਸੁਧਬਗਛੇਗੇ॥ਬਲਕੁਲਧਰਿਤ
 ਨਭੁਖਨੋਤੋਗੇ॥ਅਵਧਿਸਜਰੇਅਵਧਿਛਾਡਿ
 ਯੋ॥ਯੁਪਤਿਪਗਤਕਰਿਧਮਾਂਡਿਯੋ॥੨੮॥
 ਲਖਜਲਥਲਕਹੰਤਜਿਕੁਲਧਏ॥ਮੁਨਿਸੰਗ
 ਲੈਕਰਿਤਿਹਠਾਏ॥ਲਖਿਬਲਗਮਸਬਲ
 ਰਲਭੀਗੀ॥ਗਹਿਧਨੁਪਨਸਿਤੋਪਰਤੀਗੇ॥੨੯॥ਗ

ਹਿਪਨੁਪਨਸੁਸਰਬਰਪੁਗੀ॥ ਅਰਿਬਰਬਹੇਖਲਰ
 ਲਸੁਗੀ॥ ਨਰਬਰਬਖੈਘਰਘਰਅਮਗੀ॥ ੨੦੭॥ ਤਬ
 ਚਿਤਅਪਨੇਭਰਬਜਾਨੀ॥ ਰੰਗਰਨਰਤੰਗਘੁਬਰਮ
 ਨੀ॥ ਵਲਬਲਤਜਿਕਰਿਏਕਲਨਿਸੇਗਾ॥ ਨਿਰਬਰਮ
 ਕਹੰਅਤਿਰਨਬਿਚੇਗੇ॥ ੨੦੮॥ ਵਿਗਜਬਨਿਰਬੇਭਦਿ
 ਮਨਿਰਮੀ॥ ਸਿਰਧਰਿਟਿਕਿਯੰਤਜਿਕਰਿਕਮੀ॥ ਇਮਿਗ
 ਤਿ॥ ਲਾਖਿਕਰਿਘਪਤਿਜਾਨੀ॥ ਭਰਬਰਅਏਤ
 ਜਿਰਜਧਾਨੀ॥ ੨੦੯॥ ਰਿਪਹਨਿਰਬੇਭਰਬਜਾਨੇ॥ ਅ
 ਵਪਿਸਮੁਏਤਿਨਮਨਮਨੇ॥ ਰਘੁਬਰਲਛਿਮਨਪਰਿ
 ਹਰਿਬਾਨੀ॥ ਗਿਰਤਰਅਏਤਜਿਅਭਿਮਨੀ॥ ੨੧੦॥
 ਵਲਬਲਤਜਿਕਰਿਮਿਲਿਗਲੇਏ॥ ਦੁਖਕਸਥਿ
 ਪਿਰਿਯਸੁਖਸਭਏ॥ ਅਬਘਰਚਲਿਏਰਘੁਬ
 ਰਮੇਗੇ॥ ਤਜਿਹਠਲਗੇਸਭਪਰਤੇਗੇ॥ ੨੧੧॥ ਕੰਹਅਰੁ
 ਖਨਦੰਦੀ॥ ਰਮਬਰਚਰਬਜੀ॥ ਭਰਬਕੁਮਾਰਨਇਹ
 ਹਠਕੀਜੀ॥ ਜਹੁਪਰੈਨ॥ ਹਮੈਦੁਖਦੀਜੀ॥ ਰਜਕਹਿਯੰ
 ਜੁਹਮੈਹਮਮਨੀ॥ ਤਿਯੰਰਸਬਰਬਖਸੈਬਨਧਾਨੀ॥
 ੨੧੨॥ ਤਿਯੰਰਸਬਰਬਖਿਤੇਫਿਰਿਐਐ॥ ਰਜਸਿਘਾ
 ਸਨਛੰਤਸੁਏਐ॥ ਜਹੁਪਰੈਸਿਖਮਾਨਿਹਮਾਗੀ॥ ਰੇਵਤਿ
 ਤੇਰਿਉਤੇਮਹਤਰੀ॥ ੨੧੩॥ ਰਖਬਰਜਾ॥ ਜਉਕਾ
 ਪਰਭੇਟਿਕਹੰਮੁਹਿ॥ ਲਜਨਲਗਤਰਮਕਹਤਤੁਹਿ॥
 ॥ ਮੈਅਤਿਦੀਨਮਲੀਨਬਿਨਗਤਿ॥ ਰਾਖਿਲੈਰਜਮੈ

ਚਰਨ ਬਿਖੈ ਮਠਿ ॥ ੨੮੫ ॥ ਚੰਦੁ ਬਿਭੀ ਨ ਪੌਛ ਜਿ ਮੰਕ
 ਗਾਇ ਯੋ ਪ੍ਰਤੀਤੀ ਗਿਰਿ ਯੋ ਪਗਭਰ ਬਗਾ ਅੰਕੁਰਿ ਸੇ
 ਮਹਿ ਭੇਰ ਮਤ ਬਾਗੇ ਇਮਿ ਲੇਲ ਛਨ ਰਿਭੈ ਭਾਸ
 ਥਾ ॥ ੨੮੬ ॥ ਰਾਮ ਬਾਗ ਪਾਨ ਪਿਆ ਏ ਜਗ ਇਸ ਬੀ
 ਗਿਆ ਫਿਰਿ ਕਹਿ ਯੋ ਹੰਸਿ ਸ੍ਰੀ ਗੁਪਤੀ ਗੰਠਿ ॥ ਫਿ ਯੋ
 ਸਬਰ ਬਗੇ ਫਿਰਿ ਐ ਹੈ ॥ ਜਹੁ ਮੈ ਕਛੁ ਕਾਜ ਉਪੈ
 ਹੈ ॥ ੨੮੭ ॥ ਚੀਨਿ ਗਏ ਚਤੁਰ ਚਿਤ ਮੈ ਸਬਾ ਸ੍ਰੀ ਗੁਪ
 ਤੀ ਰਕਹੀ ਅਸਿ ਕੈ ਜਬਾ ਮਤ ਸੋ ਮੈ ਪਿਸੁ ਪਵੇ ਰਿ
 ਲੀਨੀ ॥ ਐ ਬਿਸਿ ਪੁਰ ਅਵਧ ਨ ਚੀਨੀ ॥ ੨੮੮ ॥
 ਸੀਸ ਜਟਾਨ ਕੇ ਜੁਟ ਪੈ ਬਗਾ ਰਾਜ ਸਮਾਜ ਰਿਯੋ ਪੈ ਆ
 ਪਗ ॥ ਰਾਜ ਕਰੈ ਰਿਯੋ ਤਉ ਜਿ ਯਗੈ ॥ ਰੈਨ ਭਏ ਗੁਪਤ
 ਜ ਸੰਭਗੈ ॥ ੨੮੯ ॥ ਜੱਜਗ ਭਿਯੋ ਫੁਰਿ ਫੁੰ ਫੁਗ ਜਿ ਯੋ ਤਨ
 ॥ ਰਾਖਤ ਸ੍ਰੀ ਗੁਪਤ ਜ ਬਿਖੈ ਮਨਾ ਬੈਰਿਨ ਕੇ ਗਨ ਬਿ
 ਚਨਿ ਕੰਦ ਨਾਭਾ ਸਿਤ ਕੰਠ ਅਭੁਖ ਨ ਚੰਦਨ ॥ ੨੯੦ ॥
 ਮਾਦਲਾਫ ॥ ਇਤੈ ਰਮਾ ਜੀ ਕਰੈ ਵੇਦ ਕਜੀ ॥ ਪੈਰੋ
 ਬਨ ਪਨੀ ਭਰੇ ਬੀਗਮਨੀ ॥ ੨੯੧ ॥ ਤੁਮੰਤ ਲਾਅ
 ਨਿਅਗੈ ॥ ਮਨੈ ਸੁਗਲੇ ਕੀਹ
 ਮੇਜ ਤੋ ਸੇਕੀ ॥ ੨੯੨ ॥ ਤਹ ਰਮੈ ਪੈਗੋ ਮਹਾ ਬੀਗ ਐਠੋ
 ॥ ਲੀਏ ਸੰਗ ਸੀਤਾ ਮਹਾ ਸੁਭ ਗੀਤਾ ॥ ੨੯੩ ॥ ਬਿਖੈ
 ਬਕ ਬੈਨੀ ॥ ਮ੍ਰੀਗ ਜਨੈਨੀ ॥ ਕਟੰਢੀ ਨ ਐਸੀ ॥ ਪਰਿ
 ਪਦੁ ਮਨੀਸੀ ॥ ੨੯੪ ॥ ਤਨਾਫ ॥ ਚੰਦੁ ਭੋਭੈ

ਜਹਾਂ ਸਾਲ ਭਰੇ

ਸੇਧੇਰੰ ਪਮਨੰ ਚੁਛੁਬਨੰ ਸੋਰੰ ਉਮਾਨੀ॥ ਛਿਰੈਤਾ
 ਲਮੈਏਕਅਹਵਲਸੇਤੀਛੁਟੇਇੰਦ੍ਰਪੁਰਤੰ ਮਨੰ ਇੰਦ੍ਰ
 ਧਨੀ॥ ਮਨੰ ਨਗਬੰ ਕੇਲਾਜੀ ਮੰ ਬਛੰ ਕੇਰਛੇਗੰ ਗੇਛੁ
 ਸੇਰਮਪਿਅਗੰ ਮਿਗੰ ਰੇਖਿਮੰ ਰੇਲਖੇਮੀਨਰੇਹੇਜਿਨੰ ਨੈਕ
 ਚੀਨੰ ਤਿਨੰ ਪੁਨਵੇਰੇ . ਸੁਨੇਕੁਕਕੇਕੋਕਿਲਾਕੋਪ
 ਕੀਨੰ ਮੁਖੰ ਰੇਖਿਕੇਰੰ ਦ੍ਰਅਭਲਾਜਾਈ॥ ਲਖੇਨੈਨਬੰ
 ਕਮਨੰ ਮੀਨੰ ਮੰ ਰੇਲਖੇਜਾਸੁਕੇਸੁਰਕੀਜੋਤਿਛਾਈ॥ ਮਨੰ
 ਛੁਲੁਛੁਲੇਲਗੇਨੰ ਦ੍ਰੁਲੇਲਖੇਲੇਗਭੁਲਬਨੇਜੋਗ
 ਐਸੋਲਾਨੈਨਬੰ ਕੇਚਿਧੇਰਮਪਿਅਗੰ ਸੁਰੰ ਗੇਮਨੰ ਗ
 ਸਰਬਲੈਸੇ . ਗੇਰੰ ਗਰੰ ਤੇਮਯੰ ਜਨੁਮੰ ਤੇਸੁਮ
 ਕਬੁਲਗੁਲਾਬਕੇਛੁਲਸੇਹੋ॥ ਨਿਗਿਸਰੇਖਿਕੇਅਪ
 ਨੇਨਕਅੰ ਠੀਮੁਗੀਰੰ ਜਕੇਪੇਖਿਕੇਮਨਖੇਈ॥ ਸੋਬੰ ਸੋਜ
 ਸਰਬੰ ਨੈਸੋਰਲਾਪੁਜਾਮਜਾਹਨਕੇਲੇਖਿਵੇ
 ਭੈਰੰ ਤਨਿਕਮਨਕੀਤੰ ਤਿਪਿਅਗੀਨਿਗਖਿਮੈਨਹੀਨੈ
 ਨਕੇਬਨਮੇ . ਉਚੇਦ੍ਰਮਸਲਾਜੰ
 ਲੰਬੇਬਟਤਲਤੰ ਐਸੀਠਿਤਪਕੋਪਧੇਰੇਐਸੀ
 ਕੰਨਹੋ॥ ਜਾਕੀਛਿਰੇਖਿਦੁਤਿਖੰ ਰਵਕੀਠੀਕੀਲਾ
 ਗੈਅਭਾਤੰ ਕੀਨੰ ਰਨਬਿਲੇਕਿਭਜੋਮੰਨਹੋ॥ ਰਾਹਨਕੀ
 ਕਨੰ ਕੰਤੰ ਨਨਿਹਿਯੰ ਜਹਿਸੁਰਜਕੀਤੰ ਜੋਤਿਚੰ
 ਦ੍ਰਕੀਨੰ ਜੋਨਹੋ॥ ਰੇਵਨਨਿਹਿਯੰ ਕੋਉਰੇਤੰ ਨਬਿਹਿ
 ਯੰ ਤੰ ਪਛੀਕੋਨਗੀਮਯੁਤੰ ਚੀਟੀਕੰਨਗੰਨਹੋ .

ਲਖੀਏ ਅਲੱਖਾਂ ਭਕੀਏ ਸੁਭੱਖਾ
ਧੋਖੇ ਧਿਰਧਾ ਬਕਿਐ ਧਿਰਧਾ ਲਖੇਸ
ਵੰਧਾ ਸਮੁਹਿਐ ਸਨੱਧਾ ਸਮੁਲੇਹ ਬਿਯਾਗਾਉ ਹੁਲੁ
ਝਰ ਚਵਡਿ ਚਿਕਤਾ ਸਮੁਹੇ ਸਵੰਤਾ ਸਜੇ
ਸਿਨਗਾ ਅਛੀਉ ਛਹਾ ॥ ਪਖੇ ਪਿਵੰਗਾ ਸਿਰਿ
ਯੋਮ ਤੰਗਾ ਚਵਡਿ ਚਿਕਗਾਉ ਝੇਲੁ ਝਰ
ਸਿਧੁ ਸੰਧੁਗਾ ਬਜੇ ਸੁਭਗਾ ਸਿਏ ਸੁਭਗਾ ਅਛੀਉ ਛਹੁ
ਬਿਭੁਜੇ ਝੇਲੁ ਸਮੁਹੇ ਸਮੁਗਾ ਹਰ ਜੇ ਪੰਕਗਾ ਅ
ਕਤੇ ਅਗਰ ॥ ਸਮੁਲੇਲੁ ਝਗਾ ਛੁਟਕੇ ਬਿ
ਸਿਯਾਗਾ ਹਰ ਲੇਹ ਮੀਗਾ ਸੰਧੇ ਸੁਖੀਰ

ਗੰਗਾ ਜੋਹ ਅੰਨ ਲੇਹ ਲਾਹ ਲੀਹ
ਲੇਹ ਲੀ ਬਥੋ ਜਿਸੀ ਪੁਰੰ ਸੁਰੰ ਛੁਟਤ ਬਾਨ ਕੇਵ
ਲੀ ਪਧੋ ਕਿਧੋ ਬੇਰੁ ਤੇਰੇ ਭੰਕਿ ਘਾਇ ਨਿਗਮਲੇ
॥ ਪਲੱਥ ਲੁੱਥ ਬਿੱਥੁਰੀ ਅਮੱਥ ਜੁੱਥ ਉੱਥਲੇ
ਅਜੁੱਥ ਲੁੱਥ ਬਿੱਥੁਰੀ ਮਿਲੇ ਤਹੱਥ ਬੱਥਗਾ ਅ
ਘੰਸੁ ਘਾਇ ਘੁੰਮਿ ਤਬ ਬੱਕਿ ਬੀਰੁ ਧੰਗਾ ਕਿਲੇ
ਕਰਤ ਬੰਧਗੀ ਪਿਪੰਤ ਸੋਨ ਪਾਨ ਯੀ ਹਰੰ ਕਿਭੈਰ ਵੰਗ
ਨੰਓਰੰ ਤਜੁੰ ਪ੍ਰਜੁ ਲਾਯੀ ॥ ਛਿਕੰਤ ਛਿਕੰਗ ਛਿ
ਗੰਡੁ ਤਗਿਐ ਨੇਰ ਲੀ ਛਹੱਕਿ ਛਾਮੀ ਸੁਰੰ ਬੰਕਾਰ ਬੀ
ਰਚੈ ਤਲੀ ਪੰਤ ਬੰਗ ਬੰਡਿ ਯੰਲਾ ਸੰਤ ਪਰਉ ਜ
ਲੀ ਪਨੋ ਕਿਜੁ ਨ ਸਾਵਨ ਲਾਸੰਤ ਬੇਗਿ ਬਿੱਜੁਲੇ

॥੩੧॥ ਪ੍ਰਿਥਮ ਤੇ ਸੋਨ ਬੰਧੋ ਗਭਿ ਬੰਤ ਮਾਸ ਰਵੀ ॥
 ਹੰਕ ਗਿ ਬੀਨੀ ਭਿਛੋ ਲੁਣਾ ਧਰਾ ਧਰਾ ॥ ਪੁਕਾਰਿ ਮਾ
 ਭਿਕੈ ਪਰੇ ਸੁੰਤ ਅੰਗ ਸਾਧੀ ॥ ਬਿਹਰਿ ਰੇ ਵਸੰਦਿ
 ਲੰਕਾ ਵੰਤ ਖੰਗ ਧਰਾ ॥ ੩੧॥ ਪ੍ਰਚਰਿ ਵਰੈ ਪੈ ਜਕੈ
 ਭੁਮਾ ਧਾਇ ਪੁੰਮ ਹੀ ॥ ਤਪੀ ਮੰਨੈ ਅਧਿ ਮੁਖੰ ਸੁਧੁ ਮ
 ਅਗਿ ਪੁੰਮ ਹੀ ॥ ਤੁਟੰਤ ਅੰਗ ਭੰਗ ਧੀ ਬੰਤ ਅਸਤ
 ਧਰਾ ॥ ਉੰਤ ਚਿੰਛਾਇ ਚੰਛਾ ਹੀ ਸੰਤ ਮਾਸ ਰਵੀ ॥ ੩੨॥
 ਅਧਿ ਧਰਾ ਇਧਿ ਧਰਾ ਇਕ ਦੇ ਪਰੇ ਸੁਪ੍ਰਾ ਸਨੀ ॥ ਪੁ
 ਮੰਤ ਜਾਨੁ ਰਵਲੀ ਲਗੇ ਸੁਸਿੱਧਾ ਸਨੀ ॥ ਪੰਤ ਅੰ
 ਗ ਭੰਗੁ ਬੰਤ ਮਾਸ ਰਵੀ ॥ ਬਰੰਤ ਜਨੁ ਬਰਿਧੀ
 ਸੁਕ੍ਰਿਤਿ ਮੁਕ੍ਤਿ ਮਾਸ ਰਵੀ ॥ ੩੩॥ ਬਰੰਤ ਤਲ
 ਤੰਬੁਰ ਬਰੰਤ ਬੀਨ ਕਨੁਗੀ ॥ ਮੁੰਗਣ ਲਾਨ ਫਿਰ
 ਸਨਾਇ ਭੋਭੈ ਕਗੀ ॥ ਉੰਤ ਨਾਨਿ ਮਲੰ ਤੁਟੰਤ
 ਲਤੰਬੀ ॥ ਬਰੰਤ ਕ੍ਰਿਤ ਬਰਿਧੀ ਕਥਿ ਰੁਕ ਬਿ
 ਕੰਥੀ ॥ ੩੪॥ ਫਲੰਤ ਫਲਾ ਮਲਾ ਧੰ ਪੰਤ ਖੰਗ
 ਖੇਤ ਧੀ ॥ ਚਲੰਤ ਬਾਨਤੀ ਚਨੰ ਮੰਤ ਅੰਤ ਕੰਕ
 ਧੀ ॥ ਸਮੰਦਿ ਸੰਗਾ ਸੰਭੁਭੈ ਸਦੋ ਕਿਸੁ ਲਸੇ ਲਾਧੀ ॥ ਗੁਲੰ
 ਤੁੰਗ ਮੰਡ ਧੀ ਫਲੰਤ ਫਲਾ ਫਲਾ ਧੀ ॥ ੩੫॥ ਬਰਿ
 ਤਚਿੰਤੰਤ ਰੰਗ ਧੰਤ ਰੰਗੁ ਨੰ ਸਗੀ ॥ ਫਲੰਤ ਫਲਾ ਮ
 ਲਾ ਧੰ ਫਲੰਤੰਤ ਰੰਗੀ ॥ ਚਲੰਤ ਨਿਰੰ ਰਲੰ ਕਪਾ
 ਤ ਭੁਤ ਲੰਗੀ ॥ ਉੰਤ ਗੰਦ ਸੰਦ ਧੀ ਨਿਨੰ ਰਨੰ ਰਦੰਭ

Digitized by Panjab Digital Library | www.panjabdigbib.org

ਗੀ॥੨੨॥ਇਹੋਏਮਾਥਰਨਦੇਰਪਪਥੇਅਏ
ਮਮ॥੫੪॥ ੨੦੭॥ ਇਹੰਚਿ
ਧਿਮਗਿਥਿਯਕੋਚਨਮੈਪਸੇਨਿਸੰਗਾਸੁਕਥਿ
ਸਿਮਮਇਹੰਚਿਧਿਭਟੀਰਧੁਬਰੰਜੁਧੰਪ੍ਰਸੰਗਾ॥
੨੨੨॥ ਮਮ॥ ੨੨੨॥ ਅਗਸਤਧਮਾਗੇਰਜਰ
ਆਧੁਜਧਮਧਮਾਸਿਮਸਹਿਤਬਮਾ॥੨੨੩॥ ਲ
ਖਿਮਮਬੀਗਾਗਖਿਰੀਨਤੀਗਾਰਿਧੁਸਰਬਰੀਗਸਤ
ਗਿਸਰਬਪੀਗਾ॥੨੨੪॥ ਗਿਥਿਥਿਰਕੀਨਾਅਸਿਖ
ਰੀਨਾਦੁਤਿਰਮਰੀਨਾਮੁਨਿਮਨਪ੍ਰਬੀਨਾ॥੨੨੫॥
ਪ੍ਰਭੁਭੁਤਸੰਗਾਸਿਮਸੰਗਸੁੰਗਾਤਜਿਚਿਤਅੰਗ
ਧਸਿਬਨਨਿਸੰਗਾ॥੨੨੬॥ ਧਰਿਪਨਬਨਾਕਟਿਕ
ਸਿਕ੍ਰਿਪਨਾਭੁਜਬਰਅਜਨਾਚਲਿਤੀਰਥਨੁਨ
॥੨੨੭॥ ਗੋਰਵਰਿਤੀਗਾਗੇਸਹਿਤਬੀਗਾਤਜਿਰ
ਮਰੀਗਾਕੀਅਸੁਚਿਸਗੀ॥੨੨੮॥ ਲਾਖਿਰਮਰੁਪ
॥ਅਤਿਭੁਤਅਨੁਪਾਜਹੰਦੁਤੀਸੁਪਾਤਯੰਗਇਭੁਪ
॥੨੨੯॥ ਕਰੀਤਹਿਥਤਾਫੁੜੈਅਤਿਥਨੁਤਾਮੁਨਿਸੁ
ਪਥਤਾਅਤਿਅਨੁਪਗਤਾ॥੨੩੦॥ ਅਤਮਨਚ
ਸੁਪਨਥਇਹੰਭੰਤਿਸੁਨੀਜਬਾਧਇਚਲੀਸੁਥਿ
ਕੋਬਤਿਯਾਗਿਤਬਾਕਮਸਰੁਪਕਲੇਵਰਜਾਨੇ॥
ਰੁਪਅਨੁਪਤਿਉਪੁਗਮਾਨੇ॥੨੩੧॥ ਧਇਕਹਿਯੋਧੁ
ਗਇਤੀਗਤਿਯਾਜੈਸੇਨਿਲਾਜ ਕੈਨੇਕਉਕਿਯੋਤਿ

ਅਸਪਰਦੁਖਨੁ ਪ੍ਰਧਾਨੁ

ਅਟਕੀਤੁ ਮਹੀਛ ਬਿਕੇਬਗਾਰੰਗਰੰਗੀਰੰਗੇਦ੍ਰਿਸ਼ੰ
 ਦੁਪਗ ॥ ੩੩ ॥ ਮੰਦਰੀਛੰਦਰ ਮਥਾਚਾ ਮਾਤਪਿ
 ਤਕੋਮੋਤਤਿਛੋਮਨਾ ਸੰਗਫਿਰੀਤ ਮੇਥਨੀਥ
 ਨਾਤਹਿਤੋਜੋਕੈ ਸੇਕਰਿਸੁ ਦਗਜੁਤੁਤੰਜਹੰਭੁਤ
 ਕਿਸੇਦਗ ॥ ੩੩੪ ॥ ਜਾਤੁਤੰਭੁਤਹ ਮਗੇਵੈ ਗਿਛਿਓ
 ਲਾਖਿਨੈਨਤਿਹਗੇ ਸੰਗਿਸਿਖਾ ਸੰਗਵਲੋਕੈ ਸੰਦਰ
 ॥ ਕੈਸੇਗੀਖਸਕੋਤੁ ਮਕੋਘਗਾ ॥ ੩੩੫ ॥ ਜਾਤੁਭਈ
 ਸੁਨਿਥੈਨਤਿਖਾਤਗੇ ਥੈਠੇਹੇਰਨਧੀਗਜਤੀਜਹੰ
 ॥ ਸੇਨਬਰੈ ਅਰਿਹੋ ਸਭਗੀਤਥਾ ਨਕਕਟਾਇਗਈ
 ਗਿਹੰਕੋਜਥਾ ॥ ੩੩੬ ॥ ਗੰਵਨਤੀਹ ਸੁਰੋਤਭਈਤ
 ਥਾਹੋ ਸਭਹੇਰਨੁ ਥੀਸ ਥ ਲੀਸਥਾ ਲੀਕਿਸਧੀਹ
 ਵਜੀਗੁਥਾਥਾ ਦੁਖਨ ਅੰਖਰੈਤਪਠਥਾ ॥ ੩੩੭ ॥
 ॥ ਸੰਜਿਸਨਹ ਸੁਖਹੁ ਦੁਗਤਾ ਥੰਜਤਥਾ ਜਚ
 ਲੇਗਜਗੱਜਤਾ ਮਹਹਿ ਮਹਿਰ ਸੇਦਿਸਕੁਕੇ ॥ ਸਾ
 ਵਨਕੀਘਟਜਿਉਪੁਰਿਕੁਕੇ ॥ ੩੩੮ ॥ ਗੱਜਤਹੈ
 ਮਨਾਤੰਜਤਹੈ ਚਿਛੁਮਿ ਅਯੋਧਨਾ ਛਾਜਤਹੈ ਚਖਸੇਨਤ ਸੇਸ
 ਗਾਨਰਕੈਕਿਲਕਭਭੰਕਗਾ ॥ ੩੩੯ ॥ ਤਰਕਾ
 ਛੰਦਾਗਨਰਜਕੁ ਮਹਬਿਰੰਚਹਿਗੇ ॥ ਸਰਸੇਲਸਰ
 ਸਨਨੰਚਹਿਗੇ ॥ ਸੁਬਿਰੰਧ ਅਵੰਧਿਸਗਾਜਹਿਗੇ ॥
 ਹਨਰੰਗਹਿਰ ਮਥਿਰਜਹਿਗੇ ॥ ੩੪੦ ॥ ਸਰਥਘਪ੍ਰਯੋ
 ਘਪ੍ਰਯਹਿਗੇ ॥ ਹਨਰੰਗ ਅਭੀਤ ਚਿਹਰਹਿਗੇ ॥ ਸੁਗਸੁ

ਮੇਛਲਕੈਤਿਹੰਕੀਘੰਨੀਧਗਿਏਯੈ॥੩੪੮॥ਮਸੀ
 ਚਬਾਚਫਵਨੰਸਾ॥ਨਥਅਨਥਸਨਥਕਿਯੈਅਤਿ
 ੨ ਮੇਛਪਕਰਿਤੁਮਅਏ॥ਤੋਨਤੰਡਰਅਟਿਯੈਜਿ
 ਤੋਨਪ੍ਰਭੁਅਜੁਸਭੈਘਰਬਹੁੰਦਏ॥ਤ੍ਵੈਕਰੋਜੋਰਿ
 ਕਰੋਬਿਨਤੀਸੁਨਿਕੈਨ੍ਰਿਪਨਥਬੁਹੰਮਤਿਮਨੀ॥ਸੀ
 ਗਧੁਬੀਗਸਯੀਅੰਤਗਤਿਨੈਤੁਮਮਾਨਸਕੈਨਪਛ
 ਨੈ॥੩੪੯॥ਗਵਨਬਾਦਾਗੋਸਭਗਿਯੈਸਭਅੰਗਜ
 ਰਿਯੈਮੁਖਤਕਰਿਯੈਜੁਗਨੈਨਤਚਏ॥ਤੋਨਲਗੈ
 ਹਮੇਸਭੈਲਸੁਮਾਨਸ੍ਵੈਅਵਤਰਗਨਏ॥ਮ
 ਤਕੀਏਕਰਿਬਤਕਹੋਤਜਿਤਤਤਿਨੈਬਨੰਬਾਸ
 ਨਿਕਗਾਤੇਦਉਦੀਨਅਪੀਨਜੁਗੀਸ੍ਵਰਕੈਸੇਭਿਰੋ
 ਸੰਗਿਅਨਿਹਮਏ॥੩੫੦॥ਜੋਨਹਿਜਾਤਤਹੰਕਹੰ
 ਤੈਸਭਤੋਮਿਜਟਨਕੈਜੁਟਪਠੈ॥ਕੰਚਨਕੋਟਕੇਉਪ
 ਰਤੇਡਾਹਿਤੋਹਿਨਦੀਸ੍ਵਰਬੀਚਰੁਬੈਏ॥ਚਿਤੋਚਿ
 ਰਾਤਬਸਤਕਛੁਨਗਿਸਤਚਲਿਯੈਮੁਨਿਘਤਪ
 ਛਾਨੀ॥ਗਵਨਨੀਚਕੀਮੀਚਅਧੋਗਤਿਗਘਵ
 ਪਾਨਪੁਰੀਸ੍ਵਰਜਾਨੀ॥੩੫੧॥ਕੰਚਨਕੋਹਗਿਨਾਬਨਿ
 ਕੈਗਧੁਬੀਗਬਲੀਜਹੰਬਤਹੰਅਯੈ॥ਗਵਨੁਪੈਉ
 ਤੋਜੁਗਿਯਾਸਿਖਲੈਨਚਲਿਯੈਜਨੁਮੀਚਚਲਯੈ
 ॥ਸੀਖਾਬੋਲੋਕਿਕੁੰਗਪ੍ਰਭਾਕਹੰਮਹਿਰਹੀਪ੍ਰਭੁਤੀ
 ਰਉਚਗੀ॥ਅਨਿਦਿਜੈਹਮਕੀਮਗਨਸੁਨਸੀਅਵ

ਪੇਸਮੁਕੰਦੁ ਮੁਗੀ॥ ੩੪੨॥ ਰਮਚੰਗ ਸੀਖੀ ਮਿਗੰ
 ਕੁੰਦੁ ਕੰਚਨ ਕੰਨਹਿ ਕੰਨ ਸੁਨਾ ਬਿਧਨੈ ਨ ਬਨ ਭੀ ਥੀ
 ਸਾਧਿ ਸੈਫੁ ਲਾਹੈ ਨੈਕ ਬਨ ਮੈ ਜਿਹ ਅਨਿਤੁ ਮੈ ਰੁ
 ਕਾਹੀ ਪਿਯਾਗੀ ਕਾਇਸੁ ਮੇਦਿ ਸਕੈ ਨ ਬਿਲੇਕਿ
 ਸਿਖ ਭਯੰ ਅਤੁ ਮੁਗੀ ਥੀ ਪਿਨਖੰਗ ਚਲੇ ਕਦਿ ਸੀ
 ਕਹਿ ਭੁਤ ਥੀ ਕਹੀ ਐਸੁ ਥੀ॥ ੩੪੩॥ ਓਟ ਬਕਿ
 ਚਿਕਿ ਕੋ ਬਨਿ ਸਾਚੁ ਸੀ ਗੁਪੁ ਥੀ ਗਿਰ ਨ ਸੰਘਰਿ
 ਭੀ ਹੋਲਾ ਪੁਥੀ ਗਉ ਬਹਿਲੈ ਮੈ ਕਉ ਭੀ ਕਹਿ ਕੈ ਪੁ
 ਨਿਸਾ ਮਧੁ ਕਹਿ ਭੀ ਜਾਨ ਕੀ ਬੇਲੁ ਕੁ ਬੇਲੁ ਸੁਨਿ ਭੀ
 ਰੁਚੀ ਭਿੰ ਭੀ ਸੁਮਿਤੁ ਪਠਾਏ ਗਿਰ ਕਮ ਨ ਕੀਕ
 ਫਿਰਾ ਬਲ ਜਾਤੁ ਭਏ ਇਤੁ ਰਵਨ ਆਏ॥ ੩੪੪॥
 ਭੇਖ ਅਲੇਖ ਉਚਾ ਕੈ ਰਵਨ ਜਾਤੁ ਭਏ ਸਿਖ ਕੀ
 ਫਿਗ ਭੀ ਅਵਲੇ ਕਿਧੀ ਪਨ ਵਨ ਬੰਡੇ ਤੁੰ ਜਾ
 ਇਮਿਲਿਯੋ ਸੁਸਮੈ ਠਗ ਜਿਯੋ ਕਛੁ ਰੋਹਿ ਭਿਛੀ ਮ੍ਰ
 ਗੈ ਨਿਹ ਮੈ ਇਹੋ ਖਮਿਦਾ ਇਹੋ ਮੈ ਅਬੰਧੀ ਥਿਨੁ
 ਰੇਖ ਭਈ ਅਵਲੇ ਕਿਲਾਈ ਹਿਸੀ ਯਉ ਭਿਯੋ ਨ
 ਭਕੈ ਤਬ ਭੀ॥ ੩੪੫॥ ਇਹੋ ਜਾਤੁ ਰਵਨ ਮਾਯਾ
 ਰੇਖਾ ਰੇਖਾ ਰੇਖਾ ਰੇਖਾ ਰੇਖਾ ਰੇਖਾ ਰੇਖਾ ਰੇਖਾ
 ਰੇਖਿ ਮਨਾ ਗਹਿ ਬਨ ਸਿਲਾ ਸਿਤ ਸੰਜਿ ਧੁਨਾ ਚੁੰ
 ਓਹ ਸੁਧਾ ਗਿਨਿ ਹਿਛਿਗਾ ਛਿਤ ਉਪਰ ਸੀ ਗੁਪੁ ਜ
 ਗਿਗੇ॥ ੩੪੬॥ ਲਾਪੁ ਥੀ ਗਉ ਠਾਇਸੁ ਅੰਕੁ ਭਗਾ ਮੁਖ

ਪੰਛਿਤ ਬੈਬਰਨ ਉਚੇਗੇ ॥ ਕਸ ਅਧੀਰ ਪਰੇ ਪ੍ਰਭੂ
 ਧੀਰ ਪੰਛਿ ॥ ਸਿਮਰਾਇ ਕਰੰਤਿ ਸੋਧ ਕਰੇ ॥ ੩੫ ॥ ਉ
 ਠਿਰਾ ਛਰੇ ਫਿਰਿ ਭੂਮਿ ਗਿਗੇ ॥ ਪਯੋਕ ਕਲੇ ਫਿਰਿ ਪ੍ਰ
 ਨਫਿਗੇ ॥ ਤਨ ਚੇਤਿ ਸੁਚੇਤ ਉਠੇ ਹਿਠੇ ॥ ਗਣ ਮੰਤ
 ਲ ਮੱਧਿ ਪਰਿ ਯੋਭਟ ਜਿਯੋ ॥ ੩੫ ॥ ਚਰੰ ਚਰੰ ਪ੍ਰ
 ਕਾ ਬਕ ਬਕੇ ॥ ਲਘੁ ਭਾਇ ਸਨੇ ਬਹੁ ਭੋਤਿ ਬੋਧੇ ॥
 ਉਠਿ ਕੈ ਪੁਨਿ ਪ੍ਰਤਿ ਸਨਾਨ ਗਏ ॥ ਜਲ ਜੰਤ ਸਬੈ ਜ
 ਰਿਛ ਰਭੇ ॥ ੩੫ ॥ ਬਿਗੀ ਜਿਹੰ ਚਰੰ ਸੁਰਿ ਸਟ ਪੈਰੇ
 ॥ ਫਲ ਫੁਲ ਪਲਾਸ ਅਕਾਸ ਜੋਗੈ ॥ ਕਰੰ ਮੱਧਿ ਜਿ
 ਨ ਭੂ ਅੰਤ ਭੇ ॥ ਕਰ ਬਾਸਨ ਜਿਯੋ ਪਕਿ ਫੁਟਿ ਗਏ
 ॥ ੩੬ ॥ ਜਿਹੰ ਭੂਮਿ ਬਲੀ ਪਗਰ ਮਫਿਗੇ ॥ ਵਦ
 ਜਿਯੋ ਜਲ ਪਾਤ ਪਲਾਸ ਗਿਗੇ ॥ ਭੁਟਿ ਆਸੁ ਅਸ
 ਰੁਨੈ ਨਣਗੀ ॥ ਮਨੰਤ ਤਤ ਵਪਰ ਭੁੰਦ ਪਗੀ ॥ ੩੬ ॥
 ॥ ਤਨ ਰਾਘਵ ਭੇਟਿ ਸਮੀਰ ਜਗੀ ॥ ਤਜਿ ਧੀਰ ਸਰੋਵ
 ਰ ਮੱਧਿ ਦੁਗੀ ॥ ਨਹਿ ਤੰਤ ਬਲੀ ਸਤ ਪੱਤਰੇ ॥ ਜਲ ਜੰ
 ਤੁ ਜਗੇ ਤਿਠ ਭੀਤਿ ਕਰੇ ॥ ੩੬ ॥ ਇਤੁੰ ਚਿਥੈ ਨਘ
 ਨ ਥਫਿਗੇ ॥ ਉਤਰਾ ਵਨ ਅਇਜਟ ਭੂਪਿਯੋ ਗਰਨ ਛੈ
 ਰਿਹੀ ਪਗੁਣੈ ਨਭ ਜਿਯੋ ॥ ਉਡਿ ਪੁੱਛ ਗਏ ਪੈਨ ਪੱਛ
 ਤ ਜਿਯੋ ॥ ੩੬ ॥ ਚਰੰ ਚਰੰ ਚਰੰ ॥ ਪਛਿਰਾ ਜਗ ਵਨ
 ਮਰਿ ਕੈ ਰਾਘੁ ਜਸੀ ॥ ਤਹਿ ਲੋਗ ਯੋ ॥ ਨਭ ਚਿਥੈ ਗਿ
 ਹਰਿ ਕੈ ਸੁਜਟਾਇ ॥ ਸਿਮਰੰ ਸਰੰ ਯੋ ॥ ਤਬ ਜਾਗਿ

ਮਗੇ ਬਲੀ ਸਿਖ ਸੋ ਤਿਸ ਵਨ ਹੀ ਹਰੀ ॥ ਠਨ ਵੰਤ
 ਮਗ ਸੀ ਮਿਲੇ ਤਬ ਮਿਤਤਾ ਤਿਹ ਸੋ ਕਰੀ ॥ ੨੬੩ ॥
 ਤਿਨ ਅਨਿਸੀ ਰਘੁ ਜਕੇ ਕਪਿ ਰਾਜ ਪਾਇ ਨੁਤ
 ਰਿਖੀ ਤਿਨ ਬੈਠੇ ਗੋਰੇ ਕੈ ਠਹੈ ਇਹੁ ਤਿ ਮਤ ਬਿ
 ਚਰਿਯੋ ॥ ਕਪਿ ਬੀਰ ਪੀਸ ਪੀਸ ਕੇ ਭਵ ਮਤ ਬੀਰ ਬਿ
 ਚਰਿਕੈ ॥ ਅਪਨ ਇਸੁ ਗਿਫੈ ਕੇ ਚਲੇ ਕਪਿ ਰਾਜ ਬਾ
 ਲਿ ਸੰਘ ਕਿਥੈ ॥ ੨੬੪ ॥ ਰਲਾ ਬੰਦਿ ਬਿਰਿ ਸੰਘ
 ਠਿਕੀ ਠਨ ਵੰਤ ਲੀ ਕਪ ਠੇ ਰੇ ॥ ਲੈ ਮੁੜਿ ਕਲੀ ਧਿ
 ਕਾ ਰਿਪੈ ਜਹੰ ਸੀ ਅਤੁ ਤੀਤ ਹੰਤ ਬਏ ॥ ਪੁਰਜਾ ਰਿਪੈ
 ਨਕੁ ਮਗ ਅਛੈ ਬਦਟਾ ਰਿਖੈ ਠਿਕੀ ॥ ਇਥਾ ਕਿਤਰ
 ਗੋ ਅਸੁਗ ਰਿਕੋ ਸੁਗ ਮਤੀ ਗਤਾਇ ॥ ੨੬੫ ॥ ਰ
 ਲੋਗੋ ਰਿਜੋ ਕਰੇ ਲੈ ਬਡ ਘੋਸੇ ਰਿਸ ਬੈ ਚਲੈ ॥ ਸੀ
 ਰਾਮ ਚੰਦ੍ਰ ਸੁਗੀ ਵਲੋ ਛਨ ਅੰਗ ਸੁਗ ਭਲੇ ਭਲੇ ॥ ਜਾ
 ਮਵੰਤ ਸੁਖੈ ਨੀਲ ਹਨੁ ਸੁ ਅੰਗ ਰਕੇ ਸਗੀ ॥ ਕਪਿ ਪੁ
 ਤੁ ਬਨੁ ਜੁ ਬਲੈ ਉਮਤੋ ਚਉ ਰਿਸਿ ਕੈ ਭੁਗੀ ॥ ੨੬੬ ॥
 ਪਾਇ ਬਾ ਰਿਪਾ ਜਕੈ ਦੁਰ ਬੰਦ ਲੀ ਧਿ ਗਏ ਜ ਬੈ ॥ ਦੁ
 ਤਰੇ ਤਨ ਕੇ ਹਤੇ ਤਹੈ ਰਿਗ ਵਨ ਪੈਤ ਬੈ ॥ ਗਨ ਸਾਜ ਬ
 ਜਾ ਸਭੈ ਕਰੇ ਇਹ ਬੇਨਤੀ ਮਾਮਾ ਨੀ ॥ ਗਾਢੁ ਲੰਕ ਬੀ
 ਕਾ ਸਮੁਦੀ ॥ ਐਸੁ ਪੁਬੀਰ ਅਗਾ ਮਜਾ ਨੀ ॥ ੨੬੭ ॥ ਧੁ
 ਮ ਅੰਛ ਸੁਜੀ ਬੁਮਾ ਲਿਖ ਬੁਲਾਇ ਬੀਰ ਪਠੈ ਰੇ ॥ ਸੋ
 ਰਘੋ ਕਰੇ ਕੇ ਜਹੰ ਮਥੇ ਤਿਹ ਗਏ ॥ ਰਿਸ ਕੈ ਠਨ ਵੰਤ

ਥਾਪਰੋਪਿਪਵਪੁਰਿਯੀ॥ ਭੂਮਿਭੂਮਿਗਿਰਿਯੋਥ
 ਲੀਸੁਰਲੋਕਮੱਧਿਬਿਰਿਯੀ॥ ੩੬॥ ਯਜੰਤੁਮਲਿ
 ਭਿਰੋਕੁਪੁਨਿਮਾਰਿਐਸੋਰੀਯਾਯਾਜਿਕੀਨਪ੍ਰਦੇ
 ਸਲੋਕਸੰਦੇਸਾਵਨਸੰਦੇਸਾ॥ ਧ੍ਰੁਮਾਭੁਸੁਜੰਬੁ
 ਮਲਿਖਦੁਨੁਨਗਘਵਜੁਰੋਗਾਯੋਕੁਪੁਭਕੋਰਿ
 ਸੁਭਮੰਤ੍ਰਾਵਤਸੋਕਗੋ॥ ੩੭॥ ਪੇਖਿਤੀਗਅੰਕ
 ਪਨੰਦਿਰਲਸੰਗਦੇਸੁਪਰੋਰਯੀ॥ ਤਤਿਭੰਡਿਥੀ
 ਥਜੰਤਨਨੰਦਸੰਦਪੁਰੀਭਯੀ॥ ਮੁਨਿਧਾਇਆਇ
 ਪ੍ਰਸਤਿਤੋਇਭੰਡਿਮੰਤਬਿਚਰਿਯੀ॥ ਸਿਖੈ
 ਮਿਲੋਗਪੁਰਜੋਕੋਕਸੋਸਾਜਸੰਭਾਰਿਯੀ॥ ੩੮॥
 ਪੇਖਰਾਜਲਹਲੀਤਤਰਵਰਿਥਜਤਥਾਜੰ
 ਤਮਹਧੁਨਿ॥ ਖੜਹੜੰਤਥਹੁਪੋਲਯਿਨਤਜਿ
 ਧਰਤਚੋਧਿਮੁਨਿ॥ ਇੱਕਇੱਕਲਗਿਚਲੇ
 ਇੱਕਤਨਇੱਕਅਰੁਣੈ॥ ਅੰਧਧੁਪਧਰਿਗਈਭੰਥਅ
 ਰੁਪਥਨਸੁਣੈ॥ ਸਮੁਹੋਅਸੁਗਸਵੰਤਸਥਛੰਜਰ
 ਜਅੰਗਦਸਮਗਾਜੈਸੰਦਨਨੰਦਬਿਭੰਚੁਅਧੁਨਿ
 ਜੰਪਤਸੁਗਪੁਰਅੰਮਗ॥ ੩੯॥ ਇਤਅੰਗਦਜੁਬ
 ਰਜਤੁਤਿਰਿਸੰਬੀਰਅੰਕੰਧਨਾ॥ ਕਰਤਬ੍ਰਿਸਥਿ
 ਸਰਧਰਤਜੰਤਨੰਦਿਨੈਕਅੰਯੋਧਨਾ॥ ਰੱਥਥੰਥਮਿਲਿ
 ਗਏਲੁਥਬਿੰਬੁਗੀਅਰੁਣੈ॥ ਘੁਮੰਘਾਇਅਘਾਇ
 ਚੀਰਬੰਕੁਛੇਬਥਾਣੈ॥ ਪਿਖੰਤਥੈਰਿਸੁਥਿਵਨਥ

ਰਧੀਨਿ ਪੀਨਿ ਜੰਪਤ ਅਮਗਾਭਵਭੁਤਭਵਿਖਿ
 ਭਵਨਮੰ ਅਬਲਾਗਿਲਾਇੰਨ ਅਸਸਮਗਾ ॥੩੧॥
 ॥ ਕੁੰਮੁੰਡਪਿਖੀ ਅਹਿਕੁੰਭਦੁੰਡਪੇਧਗਾ ਕਿਤਹਿ
 ਜੰਘਤਰਫੰਤ ਕੁੰਤਰਫੰਤ ਸੁਛਾਥਿਕਗਾਭਰਤਪੰ
 ਤਖੇਚਰੀਕੁੰਚਾਵੜੀਚਿਕਗੈ ॥ ਕਿਲਕੰਤਕਿਤਹੀ
 ਮਸਾਨਕੁੰਭੇਰਵਭਕਗੈ ॥ ਇੰਤੰਤਿ ਬਿਜੈਕਪਿ
 ਕੀਭਈਹਿਨਿਯੋ ਅਸੁਗਵਨਤਨੈ ॥ ਭੈਲੰਗਾ ਅਭੰਗ
 ਭਗੋਹਭੀਗਹਿਗਹਿਕਰਦੰਤਨਤਿਨੈ ॥ ३੨ ॥ ਭੁੰਤੈਦੁ
 ਤਰਵਨੈਜਾਇਤਬੀਜਨਯੋ ॥ ਇਤਕਪਿਪਤਿਅ
 ਰੁਮਾਮਦੁੰਡ ਅੰਗਦੈਪਠਯੋ ॥ ਕਹੀਕਥਾਤਿੰਸਾਥਗਾਥ
 ਕਰਿਤਹਿਸੁਨਯੋ ॥ ਸਿਲਭੁਦੇਹਜਨਕੀਕਲਾਨਤਰੁ
 ਤੁਹਿਅਯੋ ॥ ਪਗਭੇਦੰਚਲਤਭਿਯੋਬਾਇਸੁਤਪ੍ਰਿ
 ਸਦਪਨਰਘੁਬਰਧੇਗਾਭਰਿਅੰਕਪੁਲਕਿਤਨਪਰਮ
 ਗਤਿਭੰਤਿਅਨਿਕਅਸਿਖਕਗੈ ॥ ੩੩ ॥ ਪ੍ਰਤਿਭੁੰਤ
 ਅਮਾਰਾਦੇਹਸਿਅਰਸਕੰਧਛੰਤਨਹਿਦੇਖਨਪੈਯੋ ॥
 ਲੰਕਛੀਨਿਲੀਜੀਹੈਲੰਕਲਾਥਿਜੀਤਿਨਜੈਯੋ ॥ ਕੁਧ
 ਬਿਥੈਜਿਨਿਘੇਹੁਪਿਖਿਕਸਜੁਧਮਚੈਯੋ ॥ ਰਮਾਹਿੰਤ
 ਕਪਿਕਟਕਅਜੁਮ੍ਰਿਗਸਿਖਾਰਥਵੈਯੋ ॥ ਜਿਨਕੰਗਸਿ
 ਗਾਬਸੁਨਿਮੁਕੁਮਤਿਗਰਬਗਵਾਇਪਨੇਰਘਗਾਥ
 ਸਿਕੇਰਸਰਬਘਗਰਬਹਮਏਕਿਨਮਾਹਿਝੈਦੀਨਨਰ
 ॥ ੩੪ ॥ ਪਵਕਪਕਹਿਕਰੈਪਵਨਮੁਰਬਰਬੁਹਗੈ ॥

ਚਵਰੰਦਮਾਧੈਸੁਰਛੰਤਹਿਸਿਸਛੰਗੇਮਦਲਛੰ
 ਮੀਪਿਅਵੰਤਬੇਰਮੁਖਬੁਧਮਉਚਰਤਾਬਰੁਨ
 ਬਾਗਿਨਿਤਭਰੈਅੰਮੁਕੁਲਦੇਵਜੁਹਰਤਾਨਿਜੁਕਰਤ
 ਸੁਬਲਰਨਵਪ੍ਰਬਲਦੇਤਧਨਪਿਜਛੰਮੋਹਿਕ
 ਗਵੈਜੀਤਿਜੁਧੰਤਜਾਂਹਿਗੇ ਕਹੰਦੇਏਤੇਰੀਨਨਗ
 ੩੬੦॥ਕਹਿਹਰਿਏਕਪਿਕੋਟਿਦੈਤਪਤਿਇਕਨਮ
 ਨੀ॥ਉਠਤਪਾਵੁਪਿਐਸਭਾਮਪਿਸੋਅਭਿਮਾਨੀ॥
 ਥਕੇਸਕਲਅਮਗਧਿਐਇਕਿਨੁੰਨਉਚੰਕਿਏ॥
 ਗਿਰੇਧਰਨੀਮੁਖਛਾਇਬਿਮਨਰਨਵਰਲਥਕਿਏ॥
 ਲੈਚਲਿਏਭਭੀਛਨਭ੍ਰਤਤਿਹੰਬਾਲਿਪੁਤਪੁਸ਼
 ਬਗਨਾਭਟਹੰਦਕਿਬਿਕਦਤਿਹੰਨਸਕੇਚਲਿਆ
 ਯੋਜਿਤਮਾਮਨ॥੩੭॥ਕਹਿਬੁਲਿਏਲੰਕੇਸਤ
 ਹਿਪ੍ਰਭੁਗਜਿਵਲੋਚਨਾਕਟਿਲਅਲਾਕਿਮੁਖਧ
 ਕੇਸਕਲਸੰਤਨਦੁਖਮੋਚਨਾਕੁਪੇਸਭਕਪਿਗ
 ਜਬਿਜੈਪਹਿਲੀਗਨਚਖੀ॥ਛਿਰੇਲੰਕਗਭੂਧੇਰਿ
 ਰਿਸਾਰੰਛਨੀਪਰਖੀ॥ਪ੍ਰਭਕਗੈਬਿਭੀਛਨਲੰਕਧ
 ਤਿਸੁਨੀਬਤਰਵਨਘਗਨੀ॥ਸੁਪਿਸੰਤਤਸੁਬਿ
 ਸਰਤਭਈਗਿਰੀਧਰਨੀਪ੍ਰਭੂਵੈਬਿਮਨ॥੩੮॥ਮੰਦ
 ਗੰਧਾਰਾਓਟੰਦੁਲਛੰਦ੍ਰਸੁਰਬੀਰੰਸਜੇਘੋਰਬ
 ਜੇਥਜੇਭਜਕੰਤਸੁਨੇਗਮਾਏ॥ਬਾਲਿਮਹਿਏਥ
 ਲੀਸਿਧੁਪਾਟਿਏਜਿਨੈਤਹਿਸੰਚੈਰਕੇਸੇਰਚਏਥ

ਪ੍ਰਜੀਤਿਏ ਜਿਨੈ ਜੰਤ ਮਾਹਿਓ ਉਨੈ ਰਾਮ ਅਵਤਰ ਸੇ
 ਈਸੁ ਹੋਇ। ਦੋ ਮਲੋ ਜਨ ਕੀ ਬਤ ਹੋਇ। ਸਿਮਰਨ ਕੀ ਰਾਮ
 ਕੇ ਰਾਮ ਕਹੋ ਚਲਾਏ॥ ੩੦॥ **੩੦ ਵਨ ਬਾਗਾ ਕ੍ਰਿਸੈਨ**
 ਸੋ ਜੋ ਘੋਰ ਬਾਜੇ ਬੋਝੋ ਕੋਟਿ ਜੋਧਾ ਜੋ ਜਨੁ ਨੇਗਾ। ਸਾਜ ਸੰ
 ਜੋ ਜੋ ਬੋਰਾ ਮਸੈਨ ਸੋ ਬੈਅ ਜੁ ਮਹਿ ਤੇਗੇ। ਦਿਸਤਿ ਤੇਗੇ। ਇ
 ਰਜੀਤੋ ਕੋ ਜੋ ਛਗੀਤੋ ਪਨ ਨਹਿ ਸੀਤਾ ਬੋਰੀ ਜੀਤਿ ਜੁ ਪੈ॥
 ਸੁਗਧਾ ਤਲਾ ਅਕਾਸ ਜੁ ਲਾਜੈ ਬਾਚਿ ਹੈ ਰਾਮ ਕਾ ਮੋ
 ਰਿਕੁ ਪੈ॥ ੩੧॥ **੩੧ ਵਨ ਬਾਗਾ ਤਾਹਿਕਾ ਜਤ ਪੀਪਤ**
 ਕੀਨੁ ਜਿਨੈ ਅੰਗੇ ਬਹੁ ਮਾਹਿ ਰਾਮ ਗਾਇ। ਘਾਇ ਬਾਇਓ
 ਥੰਦੁ ਖਨ ਥੇਤ ਤੇ ਏਕ ਹੀ ਬਾਨ ਸੋ ਬਾਇਤ ਗਾਧੁ ਮੁ
 ਅੰਛਾ ਰਿਯੋ ਜੰਬੂ ਮਾਇ। ਬਲੀ ਪੁਨ ਹੀਨ ਕਹਿਯੋ ਜੁ
 ਪਜੈ ਕੈ॥ ਮਾਹਿ ਹੈ ਤੇਹਿ ਯੋ। ਸਿਮਰ ਕੈ ਸਿਧ ਜਿਯੋ ਲੇਹਿ
 ਗੇਲੈ ਕੋ ਕੰਡ ਕੈ ਕੈ॥ ੩੨॥ **੩੨ ਵਨ ਬਾਗਾ ਰੋਸੰਦੁ ਕ**
 ਰੰਛੰਦੁ ਸੁਰੰਧਰ ਬੋਰ ਬ੍ਰਹਮਾ ਰੰਦੁ ਰਾਮੇਗਾ। ਪਕ ਪਾਵਕ
 ਕਰੰ ਬ੍ਰਹਮਾ ਰੰਭਾ ਜੰਛਾ ਬਿਰਿਯਾ ਪਰੰ ਕੀਨ ਰੇਗਾ। ਅ
 ਰਬ ਖਰਬ ਪੁੰਡਰ ਬਾਸਰ ਬੋਰੇ। ਖੁਕੈ ਮੇ ਕਰੰ ਬੀਰ ਬੇ
 ਤਾ। ਜੀਕਿ ਹੈ ਰਵਤੀ ਫਿਕਰਿ ਹੈ ਫਿਕਰੀ ਨਾਚਿ ਹੈ ਬੀਰ
 ਬੈਤ ਲਪੇਤੀ॥ ੩੩॥ **੩੩ ਵਨ ਬਾਗਾ ਤਾਸੇਨ ਜੇਛ**
 ਲੈ ਘੋਰ ਬਾਜੇ ਬੋਝੋ ਰਾਮ ਲੀਨੇ ਰਲੈ। ਅਨਿਯੁਕੇ। ਬਾ
 ਨਹੀ ਪੁਤਰਿ ਕਰਾਪਾ ਰਕਸਿ ਮਾਹਿ ਮੈਂ ਰਹੁ ਓਰ ਕੁਕੇ॥
 ਰੀ ਮਭੇਗੀ ਬਜੈ ਜੰਗ ਜੋਧਾ ਜੋ ਬਾਨ ਰੰਪੈ ਚਲੈ ਨਹਿ ਜੋ

ਲੀ॥ ਬਤਕੇ ਮਨੀ ਐਘਤ ਪਹਿਰੀ ਐਰ ਵਰੀਰੇ
 ਕੀਸ ਤਿਤੋ ਲੇ॥ ੩੫॥ ਘਾਟ ਘਾਟੈ ਕੇ ਬਾਟ ਬਟੈ ਤੁਪੇ
 ਐਠਿ ਬੈਠੇ ਕਰ ਰਾਮ ਐ॥ ਬੇਰ ਰਾਮ ਰਹੀ ਠਕੀ ਐ॥
 ਖਿਤੈ ਰਾਮ ਕੇ ਰਾਮ ਕੈ ਸੇਚ ਲਾਏ॥ ਤੇ ਇਹੋ ਖੁਹ ਬਿਸਿ
 ਰਖ ਨਤੁ ਰਾਮ ਨਹੀ ਪੁਤ ਜੋ ਆਨਿ ਗਜਿ ਹੈ॥ ਲੰਕਾ ਕੋ ਛੁ
 ਡਿਕੈ ਕੋਟ ਕੋ ਛਪਿਕੈ ਆਸੁ ਗੀ ਪੁਤ ਲੈ ਘਾਸ ਭਜਿ ਹੈ॥ ੩੬॥
 ੫॥ ਰਾਵਨ ਬਾਹਾ ਬਾਵਰੀ ਰੋਡ ਕਿਛਾ ਭੰਡ ਬਤੈ ਕਰੈ
 ਰੰਕ ਸੇਰਾ ਮਕ ਛੋਡੁ ਰਾਸਾ॥ ਕਾਢਿ ਤੋ ਬਾਂਸ ਰੈ ਬਨ ਰਾਜੀ
 ਗਰੀਰੇ ਖਿਤੋ ਆਜੁ ਤਕੋਤ ਮਾਸਾ॥ ਬੀਸ ਬੰਧੰ ਪੰਸੀ ਸ
 ਰਸ ਹੈ ਰੰਸੈ ਨ ਸੰਬੁਧ ਹੈ ਸੰਗ ਮੇਗਾ॥ ਭਾਜਿ ਜੈ ਹੈ ਕਰੰ ਬਾ
 ਟੈ ਪੈ ਤੋ ਉਰੰ ਮਾਠਿ ਬਾਜ ਜੈ ਸੇਬ ਟੇਗ॥ ੩੭॥ ਏਕੇ ਏਕ
 ਤੋ ਰੰਭੂ ਮਿਥੁ ਮੰ ਮੈ ਆਪੁ ਆਪੰਗਿ ਰੰਤ ਕਮੇਗਾ॥ ਲੰਗਿ ਜੈ
 ਤੋ ਤਰੰ ਭਾਜਿ ਜੈ ਹੈ ਜਹੰ ਛੁਲਿ ਜੈ ਹੈ ਕਰੰ ਤੈ ਉਬਗਾ॥ ਸਾ
 ਜ ਬਾਜੰ ਸਬੈ ਆਜੁ ਲੈ ਹੈ ਰਿਨੈ ਰਾਜ ਕੈ ਸੇਕੈ ਲਾਜ ਮੇ
 ਸੀ॥ ਬਾਨਰੰ ਛੈ ਕੋਰੰ ਮਲ ਛਨ ਹੋਰੰ ਜੀਤਿ ਹੈ ਰੰਤੋ ਆ
 ਨਿਤੋ ਸੀ॥ ੩੮॥ ਕਿਟਿ ਬਤੈ ਗੁਨੀ ਏਕ ਕੈ ਨਾਸੁ ਨੀਕੋ ਪਿਮੁ
 ਗੀਧੁ ਨੀਪੁ ਤਪੰਗੇ॥ ਏਕ ਨਰੰ ਤਰੇ ਵੰਤੁ ਜੋ ਬਲੀ ਭੂਮਿ
 ਕੀ ਪੀਰੰ ਬੀਰੰ ਉਗੇ॥ ਸਾਭਰੰ ਪਰੇ ਪਰਾਧੰ ਬਜੇ ਕੋਰੰ ਕੇ
 ਛਿੰਟ ਛੁਟੇ॥ ਰੁਤ ਪਕਿ ਪਕਿ ਪੈ ਘਾਇ ਭਕ ਭਕ ਕਰੰ ਬਿ
 ਬੰਗਿ ਜੁਥੈ ਲੋਥ ਲੁਟੇ॥ ੩੯॥ ਪੰਤ੍ਰ ਜੁਗਿੰ ਨਭੰ ਸੰਦ
 ਰੇ ਬੀਕਰੰ ਨੰਦ ਭੰਗੰ ਗੀਤ ਗਵੈ॥ ਭੁਤ ਐ ਪੁਤ ਬੈਤ

ਲਬੀਰੰਬਲੀਮਾਸਆਹਤਰੀਬਜੈਵੈ॥ਜਛਕੀਪ੍ਰ
ਬਐਸਗਬਚਿਰਿਯਾਪਰੰਮਧਿਆਕਸਭਿਯੋਸੱਰਏ
ਵੈ॥ਲੁੱਥਚਿਬੁਰੀਅਗੁਰੁਤੁਲੰਤਰੀਮਚਿਯੋਜੁਪੰਅਨੁ
ਪੰਅਤੇਵੀ॥੩੮॥ਸੰਗੰਤਿਚਪੈਛੰਦਾ॥ਕਗੜਦਿਕਾਘੋ
ਕਪਿਕਟਕਬਗੜਦਿਬਾਜਨਗਨਬੱਜਿਆ॥ਤਗੜ
ਦਿਤੇਗਣੁਲਹਲਿਅਗੰਗੜਦਿਜੋਧਗੜਗੰਜਿਆ॥
ਸਗੜਦਿਸੁਗੰਮੁਹੇਨਗੜਦਿਬੀਰਬੈਤਲਾਅਗੜ
ਦਿਅਗੁਨਗੰਗਚਿਯੋ॥ਸੰਸਗੜਦਿਸੁਭੱਟਨਚੇਸਮਰ
ਛੰਛਗੜਦਿਛੰਕਛਣਿਅਗਕੈ॥ਸੰਸਗੜਦਿਸਿਮਟੈ
ਸੰਕੁਛੈਛੰਛਣਿਅਗਛਿਗਿਛਿਗਿਪੈ॥੩੯॥ਛਗੜਦਿਛੰ
ਕਛਿਕਗੰਗੜਦਿਰਣਗਿਪੋਰਕੈ॥ਲਾਗੜਦਿਲੁੱਥ
ਬਿਬੰਧੀਭਗੜਦਿਭਟਘਾਇਭਭੱਕੈ॥ਬਗੜਦਿਗੰਜਿ
ਸੰਗਜੁਰੈਕਗੜਦਿਕੱਛੈਕਿੱਕਨੀ॥ਬੀਬਗੜਦਿਬੀਰ
ਨਮੰਡਿਤੰਤਗੜਦਿਤਮਕਿਤੇਗੰਤਕਿਆ॥ਵੰਞਗੜਦਿ
ਵਟਕਿਰੇਵਾਕਿਯੰਵਲਮਲਿਵੁਕਿਬਿੱਜੁਲਿਵੁਕਿਅ
॥੪੦॥ਨਗੜਦਿਨਗੰਤਕਗੰਗੜਦਿਰੇਵੰਤਕ
ਧਯੋ॥ਜਗੜਦਿਜੁੱਧਕਰਿਤਮਲਸਗੜਦਿਸੁਗਲੋਕ
ਸਿਧਯੋ॥ਰਗੜਦਿਰੇਵਗੁਸੰਤਅਗੜਦਿਅਸੁਗ
ਨਗੰਸੰਗੀ॥ਸਗੜਦਿਸਿਧੰਸੰਤਨਗੜਦਿਨਚਤਤਜਿ
ਜੰਗੀ॥ਬੰਬਗੜਦਿਬਖਯਭਏਪ੍ਰਧਤਿਬਲਪੰਪਗੜ
ਦਿਪ੍ਰਧਪਡਭਤਅਮਗਾਜੰਜਗੜਦਿਸਕਲਜੈਜੈ

ਸਰ

ਨਗਰੀਨੰਦਰਏਗਦਕ ਗੜਦੀਰ ਈਕੋਲਕਾਰੇ

ਜਪੈਸਸਗੜ੍ਹਦਿਸੁਪ੍ਰਸੰਨਹਿਨਹਿਨਗ ॥ ੩੪ ॥ ਗਗ
 ਰੁਦਿਰੁਦਨੈਸੁਨਯੋਨਸੁਗੜ੍ਹਦਿਸੁਤੁਰੁਪੁਸ਼ਿਤਾਗ
 ਰੁਦਿਬੀਰਬਹੁਗਿਰਮਗੜ੍ਹਦਿਅਵਹਿਸੁਅਰੁਭ
 ਾਲਗੜ੍ਹਦਿਲੁੱਖਬਿੱਥੁਗੀਚਗੜ੍ਹਦਿਚਵਤੀਚਿ
 ਕਗੀਭੰਭਗੜ੍ਹਦਿਭਯੰਕਗੁੱਧਭਿਯੋਜੰਜਗੜ੍ਹਦਿ
 ਜੁਹਜੁੰਗਿਨਜੁਗਿਯੀਕਕੜ੍ਹਦਿਕੋਲੋਕਤੁਕੁਪਕਰਿ
 ਪੰਧਗੜ੍ਹਦਿਪੰਡਸੋਨਤਭਗਿਯੋ ॥ ੩੫ ॥ ਇਤਦੇ
 ਤਕਨਰੋਤਕਬੱਧਗਾਪਗੜ੍ਹਦਿਪ੍ਰਸਤਪੱਠਯੋਰ
 ਮੜ੍ਹਦਿਰੈਕੈਰਲਅਨਗਨਾਕਗੜ੍ਹਦਿਬੀਖਿਰਿ
 ਯਨਤਨਾਨਗੜ੍ਹਦਿਨੀਲਤਿਹੰਜਿਣਿਯੋਗਗੜ੍ਹਦਿ
 ਗਹਿਭੂਮਿਪਛਗੀਸਗੜ੍ਹਦਿਘਾਇਭਕਭਕਕਤੰਗ
 ਗੜ੍ਹਦਿਹੋਰਨੰਗਬਹੁਜੰਜਗੜ੍ਹਦਿਜੁਹਜੁੰਗਿਨਜ
 ਪੈਕਕੜ੍ਹਦਿਕਕੁਕੁਰੁਤਕਹੁ ॥ ੩੬ ॥ ਧਗੜ੍ਹਦਿਪ੍ਰ
 ਹਸਤਜੁਝੰਤਅਗੜ੍ਹਦਿਲੈਚਯੋਅਪੁਰਲਾਭ
 ਗੜ੍ਹਦਿਭੂਮਿਭਜੁਝੀਕਗੜ੍ਹਦਿਕੀਪਿਅਰੋਭੁਜਲ
 ਥਲਾਨਗੜ੍ਹਦਿਨਰੁਹਅਗੋਰਭਗੜ੍ਹਦਿਭੈਭੋਭਭ
 ਕਗਾਸਗੜ੍ਹਦਿਸੰਗਣੁਲਹਲਤਚਗੜ੍ਹਦਿਚਮਕੰ
 ਤਚਲਤਸਗਾਖੰਧਗੜ੍ਹਦਿਖੜਗਾਖਿਸਕਤਖਤ
 ਚੰਚਗੜ੍ਹਦਿਚਟਕਿੰਠਟਠਦਿਕਮਿਮੋਨੰਠਗੜ੍ਹਦਿ
 ਠਨਕਿਠਠਿਯਸਗਦੈ ॥ ੩੭ ॥ ਫਗੜ੍ਹਦਿਫਲੋਭੁਭ
 ਲਹਿਬਗੜ੍ਹਦਿਨਥੀਬਬੱਕਯੋਯਗੜ੍ਹਦਿਏ
 ਕਲੈਚਲੈਇਕਕੁੰਏਕੁੰਏਚੈ ॥ ੩੮ ॥ ਗੜ੍ਹਦਿਤਲਤ

ਕੀਪੁਤੁਅਉਰੀਥਗੜ੍ਹਦਿ

ਚਿਨੈਕਲੈਠੰਗੜ੍ਹਦਿ

ਚੁੰਬਗੜਰਿਕਾਖੀਨਸੁਖੀਜੈ॥ਸਗੜਰਿਸੰਖੇ
 ਸਕੰਕਗੜਰਿਗੈਦਗੜਗਜੈ॥ਪੰਧਗੜਰਿਧ
 ਗਨਿਧਤ੍ਰਿਧੁਕਿਧੰਡਚੰਗੜਰਿਚਕਤਚਿਤਮਾਨਿ
 ਅਮਗਾਪੰਧਗੜਰਿਪੁਧਪੰਧਰਖਕਰਤਜੰਗਗੜ
 ਰਿਜੰਭਗੰਧਰਖਬਗ॥੬੩੬॥ਭਗੜਰਿਭੁਭਿਭਟ
 ਗਿਰੈਮਗੜਰਿਸੰਜੁਤਨਜੇਧਗੜਰਿਧਟਿਧਰ
 ਜਣਕਗਾਤਗੜਰਿਤੰਰਬਰਖੰਤਗਗੜਰਿਗਹਿ
 ਗਰਗਰਿਸਟੀ॥ਮਗੜਰਿਮੰਡਮੁਖਜਪੈਅਗੜਰਿ
 ਅੰਭਰਬਰਿਸਟੀ॥ਸੰਸਗੜਰਿਸਰਸਿਵਸਿਮ
 ਰਿਕਰਿਜੰਗੜਰਿਜੁਭਿਯੋਧਾਮਠਾ॥ਸੰਸਗੜਰਿ
 ਸੁਰਟਸਨਮੁਖਗਿਰੈਅਗੜਰਿਅਪਛੁਨਕਹੰ
 ਬਰਤਾ॥੩੫॥ਭਗੜਰਿਭੁਭਿਭਟ॥ਇਤਉਚੈਗੇ
 ਸਕੰਕੇਸਥੈਨ॥ਉਤੈਦੇਵਦੇਖੈਚੜ੍ਹੈਦੇਵਗੋਨਾਕ
 ਹੈਏਕਏਕੰਅਨੇਕਪ੍ਰਕਾਰ॥ਮਿਲੈਜੁਪੰਜੇਤੇਸਮੰਤਲੁ
 ਭੁਗੈ॥੬੪॥ਕਪੋਭਗੜਰਿ॥ਪਨੰਮੰਡਲਕਰਜਾ
 ਕੇਬਿਰਜੈ॥ਸਿਮੰਜੇਤਪੰਡਤਿਸੰਭੰਡਭਜੈ॥ਗਥੰਦ੍ਰਿ
 ਸਰਿਤੰਬਿਧਾਧਚਰਮੰਅਭੀਤੀ॥ਤਿਸੈਨਾਥਜੰਨੈ
 ਤਰੀਇੰਦ੍ਰਜੀਤੀ॥੬੫॥ਭਲੇਮਿਆਮਥਜੀਰਥੰਜੇਨ
 ਸੈਭੈ॥ਮਹਕਾਇਪੇਖੰਸਏਦੇਵਭੈ॥ਹੇਸਰਬਗ
 ਰਥੰਧਨੰਪਾਲਜੇਵੀ॥ਮਹਕਾਇਨਾਮਮਹਾਬੀਰਏਵ
 ॥੬੬॥ਲਗੇਮੁਰਬਰਨੰਰਥੰਜੇਨਬਾਜੀ॥ਬਕੈਮਰਮ

੨
 ੧
 ੨
 ੩
 ੪
 ੫
 ੬
 ੭
 ੮
 ੯
 ੧੦
 ੧੧
 ੧੨
 ੧੩
 ੧੪
 ੧੫
 ੧੬
 ੧੭
 ੧੮
 ੧੯
 ੨੦
 ੨੧
 ੨੨
 ੨੩
 ੨੪
 ੨੫
 ੨੬
 ੨੭
 ੨੮
 ੨੯
 ੩੦
 ੩੧
 ੩੨
 ੩੩
 ੩੪
 ੩੫
 ੩੬
 ੩੭
 ੩੮
 ੩੯
 ੪੦
 ੪੧
 ੪੨
 ੪੩
 ੪੪
 ੪੫
 ੪੬
 ੪੭
 ੪੮
 ੪੯
 ੫੦
 ੫੧
 ੫੨
 ੫੩
 ੫੪
 ੫੫
 ੫੬
 ੫੭
 ੫੮
 ੫੯
 ੬੦
 ੬੧
 ੬੨
 ੬੩
 ੬੪
 ੬੫
 ੬੬
 ੬੭
 ੬੮
 ੬੯
 ੭੦
 ੭੧
 ੭੨
 ੭੩
 ੭੪
 ੭੫
 ੭੬
 ੭੭
 ੭੮
 ੭੯
 ੮੦
 ੮੧
 ੮੨
 ੮੩
 ੮੪
 ੮੫
 ੮੬
 ੮੭
 ੮੮
 ੮੯
 ੯੦
 ੯੧
 ੯੨
 ੯੩
 ੯੪
 ੯੫
 ੯੬
 ੯੭
 ੯੮
 ੯੯
 ੧੦੦

ਮਤ ਜੈ ਬਨਗ ਜੀ॥ ਮਹਾਨੁ ਪ੍ਰਕਾਸੁ ਮੋਰਹ ਬੀਬੀ
 ॥ ਤਿਸੈ ਜੁ ਪ੍ਰਕਾਸੁ ਬਡੈ ਮਾਜਨੈ॥ ੧੫॥ ਭਗੋ ਸੁਕ
 ਬਗਨੁ ਸੁਬਾ ਜੀਰਥੇ ਸੀ॥ ਭਸੈ ਪੰਨ ਕੇ ਗੰਢੇ ਰਹਿ ਦੇ
 ਸੀ॥ ਧਰੋ ਬਨਪਨ ਕਿਧੈ ਕਲੁ ਪੀ॥ ਤਿਸੈ ਮਾਜਨੈ
 ਸਹੀ ਦੇਤ ਭੁਪ॥ ੧੬॥ ਫਿਰੈ ਮੋਹ ਪਛੁੰਦੈ ਚੋਰ ਚੋਰ
 ਗਾਹੈ ਕ੍ਰਿਤ ਚੇਰੀ ਅਨੰਤ ਅਧਗੀ ਗਥੀ ਸੁਨ ਕੀ
 ਕਿਕਨੀ ਚੁਰ ਮੋਹੈ॥ ਲਖੇ ਦੇਵ ਕੀ ਨਿਆ ਮਹਾ ਰਾਮੇ
 ਹੈ॥ ੧੭॥ ੩॥ ਛਕੈ ਮੋਹਿ ਜਾ ਕੇ ਧੁਜਾ ਸਹਾਦੁ ਲੀ॥ ਲਸੈ
 ਕ੍ਰੀਟ ਸੀ ਸੰਕਸੇ ਚੰਦੁ ਕੀ॥ ਗਮਨ ਥਾਹੀ ਨ੍ਰੇਰ ਸਹੀ
 ਵਤ ਕੀ॥ ੧੮॥ ੪॥ ਚੁਹੁ ਓਹ ਬੋਧੈ ਬਾਜੀ ਤੇ ਅਧਗੀ ਮ
 ਹਾ ਸੁਬਾ ਗੀ ਮਹਾ ਸਸਤ ਪਾਗੀ ਕਰੈ ਅਸਤ ਪਤੀ ਨਿਧਾ
 ਤਤ ਸੁਗੀ॥ ਓਠੈ ਮੋਹਿ ਜੁ ਪੰਕ ਬੰਧੈ ਕੁਹੀ॥ ੧੯॥ ਗਿਰੈ
 ਰੁਹੁ ਮੰਤਰ ਸੁਰੰ ਅਧਗੀ॥ ਹੁਲੇ ਅੰਗਥੰਗੀ ਸਮੰਤ
 ਲੁਝਗੀ॥ ਪਰੀ ਕੁਹੁ ਜੁ ਓਠੈ ਗੰਢੇ ਸੋਰੀ॥ ਜਕੇ ਸੁਗ
 ਬੀਰ ਛਕੇ ਜਾਨੁ ਮਰੈ॥ ੨੦॥ ਗਿਰੈ ਭੂਮਿ ਭੂਮਿ ਸੁਧੁ
 ਮੰਤਿ ਅਧੀ॥ ਓਠੈ ਗੰਢੇ ਸੋਰੀ ਚੜ੍ਹੇ ਚੜ੍ਹੇ ਚੜ੍ਹੇ ਚੜ੍ਹੇ
 ਬੀਰ ਪੀਰ ਅਨੇਕ ਪ੍ਰਕਾਸੀ॥ ਕਦੇ ਅੰਗ ਜੀ ਗੰਢੇ ਮਾਮ
 ਰੇ॥ ੨੧॥ ਛੁਟੈ ਬਨਪਨ ਓਠੈ ਗੰਢੇ ਸੋਰੀ॥ ਹੁਲੇ ਭੂਮਿ
 ਭੂਮਿ ਸੁਬਾ ਗੀ ਬਿਹੋਰੀ॥ ਨਚੇਰੰਗੀ ਗੰਢੇ ਤੋ ਬੇਇਤ ਬਿੰ
 ॥ ਛੁਟੈ ਬਨਗ ਜੀ ਫਿਰੈ ਛੁਕੁ ਹਥੀ॥ ੨੨॥ ਗਿਰੈ ਲੀ
 ਕੁੜੈ ਬਨਗ ਬੀਰ ਬੇਤੀ॥ ਨਚੇਰੰਗੀ ਨਕ ਬੰਧੈ ਅਚੇ

ਤੀਭਰੈਖੇਚਰੀਪੌਤਯੀਸਠਿਚਰੀ॥ਚਲੇਸਥਾਅ
ਨਦਿਤੀਮਾਸਹੀ॥੪੫॥ਗਿਰੇਬੰਕੁਕੇਬੀਰਬਾਜੀਸੁ
ਦੇਸੀ॥ਪਰੇਖੀਲਵਨੰਭੁਦੇਚਰਕੇਸੀ॥ਕਰੈਪੈਜਵਰੰਪੁ
ਚਰੰਤਬੀਰੀ॥ਉਠੇਸੁਨੰਗੀਅਪਹੰਨੀਗੀ॥੪੬॥ਛੁਟੈਚ
ਹੁਚਿਤੈਬਿਚਰੰਤਬਨੀ॥ਚਲੈਬੈਠਿਕੈਸੁਰਬੀਰੰਬਿ
ਵਨੀ॥ਗਿਰੇਬਾਨੰਬਿਬੁਗੀਲੁਥਾਸੁਛੀ॥ਖੁਲੇਸੁਗਰੂ
ਗੇਗਏਬੀਰਅਪੁੰਛੀ॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
ਨਭਈਰਵਨਮਾਧਿਰੁਪਾ॥ਲੰਕਾਬੰਕਪ੍ਰਾਪਤਿਤਯੀ
ਰਹਸਿਸਮਰਸਕੁਧਾ॥੧੦੧॥੧੦੨॥੧੦੩॥੧੦੪॥੧੦੫॥੧੦੬॥੧੦੭॥੧੦੮॥੧੦੯॥੧੧੦॥੧੧੧॥੧੧੨॥੧੧੩॥੧੧੪॥੧੧੫॥੧੧੬॥੧੧੭॥੧੧੮॥੧੧੯॥੧੨੦॥੧੨੧॥੧੨੨॥੧੨੩॥੧੨੪॥੧੨੫॥੧੨੬॥੧੨੭॥੧੨੮॥੧੨੯॥੧੩੦॥੧੩੧॥੧੩੨॥੧੩੩॥੧੩੪॥੧੩੫॥੧੩੬॥੧੩੭॥੧੩੮॥੧੩੯॥੧੪੦॥੧੪੧॥੧੪੨॥੧੪੩॥੧੪੪॥੧੪੫॥੧੪੬॥੧੪੭॥੧੪੮॥੧੪੯॥੧੫੦॥੧੫੧॥੧੫੨॥੧੫੩॥੧੫੪॥੧੫੫॥੧੫੬॥੧੫੭॥੧੫੮॥੧੫੯॥੧੬੦॥੧੬੧॥੧੬੨॥੧੬੩॥੧੬੪॥੧੬੫॥੧੬੬॥੧੬੭॥੧੬੮॥੧੬੯॥੧੭੦॥੧੭੧॥੧੭੨॥੧੭੩॥੧੭੪॥੧੭੫॥੧੭੬॥੧੭੭॥੧੭੮॥੧੭੯॥੧੮੦॥੧੮੧॥੧੮੨॥੧੮੩॥੧੮੪॥੧੮੫॥੧੮੬॥੧੮੭॥੧੮੮॥੧੮੯॥੧੯੦॥੧੯੧॥੧੯੨॥੧੯੩॥੧੯੪॥੧੯੫॥੧੯੬॥੧੯੭॥੧੯੮॥੧੯੯॥੨੦੦॥
ਕੇਸਾਅਪੀ॥ਮਨਬੱਚਕਮਸਿਵੰਜਪਜਾਪੀ॥ਸਭੈ
ਮੰਤਰੀਨਸਮੈਅੰਤਕਲੀ॥ਭੱਜੈਕਚਿਤਿਯੰਸੁਕ
ਲੀਕਿਪਾਲੀ॥੨੦੧॥੨੦੨॥੨੦੩॥੨੦੪॥੨੦੫॥੨੦੬॥੨੦੭॥੨੦੮॥੨੦੯॥੨੧੦॥੨੧੧॥੨੧੨॥੨੧੩॥੨੧੪॥੨੧੫॥੨੧੬॥੨੧੭॥੨੧੮॥੨੧੯॥੨੨੦॥੨੨੧॥੨੨੨॥੨੨੩॥੨੨੪॥੨੨੫॥੨੨੬॥੨੨੭॥੨੨੮॥੨੨੯॥੨੩੦॥੨੩੧॥੨੩੨॥੨੩੩॥੨੩੪॥੨੩੫॥੨੩੬॥੨੩੭॥੨੩੮॥੨੩੯॥੨੪੦॥੨੪੧॥੨੪੨॥੨੪੩॥੨੪੪॥੨੪੫॥੨੪੬॥੨੪੭॥੨੪੮॥੨੪੯॥੨੫੦॥੨੫੧॥੨੫੨॥੨੫੩॥੨੫੪॥੨੫੫॥੨੫੬॥੨੫੭॥੨੫੮॥੨੫੯॥੨੬੦॥੨੬੧॥੨੬੨॥੨੬੩॥੨੬੪॥੨੬੫॥੨੬੬॥੨੬੭॥੨੬੮॥੨੬੯॥੨੭੦॥੨੭੧॥੨੭੨॥੨੭੩॥੨੭੪॥੨੭੫॥੨੭੬॥੨੭੭॥੨੭੮॥੨੭੯॥੨੮੦॥੨੮੧॥੨੮੨॥੨੮੩॥੨੮੪॥੨੮੫॥੨੮੬॥੨੮੭॥੨੮੮॥੨੮੯॥੨੯੦॥੨੯੧॥੨੯੨॥੨੯੩॥੨੯੪॥੨੯੫॥੨੯੬॥੨੯੭॥੨੯੮॥੨੯੯॥੩੦੦॥
॥ਚਲੇਪੱਖੇਬਾਜਰਾਜੈਸੁਭੰਤੀ॥ਧਸੇਨਾਸਕਾਸੁਨਮੋ
ਝੰਸੁਬੀਰੀ॥ਬਜੇਕਨੂਰੇਡੰਕਡੰਗੁਨਫੀਰੀ॥੩੦੧॥੩੦੨॥੩੦੩॥੩੦੪॥੩੦੫॥੩੦੬॥੩੦੭॥੩੦੮॥੩੦੯॥੩੧੦॥੩੧੧॥੩੧੨॥੩੧੩॥੩੧੪॥੩੧੫॥੩੧੬॥੩੧੭॥੩੧੮॥੩੧੯॥੩੨੦॥੩੨੧॥੩੨੨॥੩੨੩॥੩੨੪॥੩੨੫॥੩੨੬॥੩੨੭॥੩੨੮॥੩੨੯॥੩੩੦॥੩੩੧॥੩੩੨॥੩੩੩॥੩੩੪॥੩੩੫॥੩੩੬॥੩੩੭॥੩੩੮॥੩੩੯॥੩੪੦॥੩੪੧॥੩੪੨॥੩੪੩॥੩੪੪॥੩੪੫॥੩੪੬॥੩੪੭॥੩੪੮॥੩੪੯॥੩੫੦॥੩੫੧॥੩੫੨॥੩੫੩॥੩੫੪॥੩੫੫॥੩੫੬॥੩੫੭॥੩੫੮॥੩੫੯॥੩੬੦॥੩੬੧॥੩੬੨॥੩੬੩॥੩੬੪॥੩੬੫॥੩੬੬॥੩੬੭॥੩੬੮॥੩੬੯॥੩੭੦॥੩੭੧॥੩੭੨॥੩੭੩॥੩੭੪॥੩੭੫॥੩੭੬॥੩੭੭॥੩੭੮॥੩੭੯॥੩੮੦॥੩੮੧॥੩੮੨॥੩੮੩॥੩੮੪॥੩੮੫॥੩੮੬॥੩੮੭॥੩੮੮॥੩੮੯॥੩੯੦॥੩੯੧॥੩੯੨॥੩੯੩॥੩੯੪॥੩੯੫॥੩੯੬॥੩੯੭॥੩੯੮॥੩੯੯॥੪੦੦॥
ਲਾਗਿਬਾਜੰਤਨਵੰਨਫੀਰੀ॥ਉਠੈਗੰਦਾਸਦੰਸੁਨੰਦ
ਬੀਰੀ॥ਭਏਅਕਲੰਬਿਕਾਕਲੰਛੋਕਿਭਾਗਿ॥੪੦੧॥੪੦੨॥੪੦੩॥੪੦੪॥੪੦੫॥੪੦੬॥੪੦੭॥੪੦੮॥੪੦੯॥੪੧੦॥੪੧੧॥੪੧੨॥੪੧੩॥੪੧੪॥੪੧੫॥੪੧੬॥੪੧੭॥੪੧੮॥੪੧੯॥੪੨੦॥੪੨੧॥੪੨੨॥੪੨੩॥੪੨੪॥੪੨੫॥੪੨੬॥੪੨੭॥੪੨੮॥੪੨੯॥੪੩੦॥੪੩੧॥੪੩੨॥੪੩੩॥੪੩੪॥੪੩੫॥੪੩੬॥੪੩੭॥੪੩੮॥੪੩੯॥੪੪੦॥੪੪੧॥੪੪੨॥੪੪੩॥੪੪੪॥੪੪੫॥੪੪੬॥੪੪੭॥੪੪੮॥੪੪੯॥੪੫੦॥੪੫੧॥੪੫੨॥੪੫੩॥੪੫੪॥੪੫੫॥੪੫੬॥੪੫੭॥੪੫੮॥੪੫੯॥੪੬੦॥੪੬੧॥੪੬੨॥੪੬੩॥੪੬੪॥੪੬੫॥੪੬੬॥੪੬੭॥੪੬੮॥੪੬੯॥੪੭੦॥੪੭੧॥੪੭੨॥੪੭੩॥੪੭੪॥੪੭੫॥੪੭੬॥੪੭੭॥੪੭੮॥੪੭੯॥੪੮੦॥੪੮੧॥੪੮੨॥੪੮੩॥੪੮੪॥੪੮੫॥੪੮੬॥੪੮੭॥੪੮੮॥੪੮੯॥੪੯੦॥੪੯੧॥੪੯੨॥੪੯੩॥੪੯੪॥੪੯੫॥੪੯੬॥੪੯੭॥੪੯੮॥੪੯੯॥੫੦੦॥
ਲੀਕੁੰਭਕਨੰਤਉਨਹਿਜਾਗਿ॥੫੦੧॥੫੦੨॥੫੦੩॥੫੦੪॥੫੦੫॥੫੦੬॥੫੦੭॥੫੦੮॥੫੦੯॥੫੧੦॥੫੧੧॥੫੧੨॥੫੧੩॥੫੧੪॥੫੧੫॥੫੧੬॥੫੧੭॥੫੧੮॥੫੧੯॥੫੨੦॥੫੨੧॥੫੨੨॥੫੨੩॥੫੨੪॥੫੨੫॥੫੨੬॥੫੨੭॥੫੨੮॥੫੨੯॥੫੩੦॥੫੩੧॥੫੩੨॥੫੩੩॥੫੩੪॥੫੩੫॥੫੩੬॥੫੩੭॥੫੩੮॥੫੩੯॥੫੪੦॥੫੪੧॥੫੪੨॥੫੪੩॥੫੪੪॥੫੪੫॥੫੪੬॥੫੪੭॥੫੪੮॥੫੪੯॥੫੫੦॥੫੫੧॥੫੫੨॥੫੫੩॥੫੫੪॥੫੫੫॥੫੫੬॥੫੫੭॥੫੫੮॥੫੫੯॥੫੬੦॥੫੬੧॥੫੬੨॥੫੬੩॥੫੬੪॥੫੬੫॥੫੬੬॥੫੬੭॥੫੬੮॥੫੬੯॥੫੭੦॥੫੭੧॥੫੭੨॥੫੭੩॥੫੭੪॥੫੭੫॥੫੭੬॥੫੭੭॥੫੭੮॥੫੭੯॥੫੮੦॥੫੮੧॥੫੮੨॥੫੮੩॥੫੮੪॥੫੮੫॥੫੮੬॥੫੮੭॥੫੮੮॥੫੮੯॥੫੯੦॥੫੯੧॥੫੯੨॥੫੯੩॥੫੯੪॥੫੯੫॥੫੯੬॥੫੯੭॥੫੯੮॥੫੯੯॥੬੦੦॥
ਕੇਆਸਪਾਸੰਨਿਰਸੀ॥ਭਈਭੁਤਕੇਜਗਥੇਤੇਉਰਾ
ਸੀ॥ਤਬੈਰੇਵਕੰਨਿਯਾਕਰੋਗੀਤਗਾਨੀ॥ਉਠੈਯੰਦੇ
ਵੇਦਖੀਗਦਾਸਲੀਸਪਨੀ॥੬੦੧॥੬੦੨॥੬੦੩॥੬੦੪॥੬੦੫॥੬੦੬॥੬੦੭॥੬੦੮॥੬੦੯॥੬੧੦॥੬੧੧॥੬੧੨॥੬੧੩॥੬੧੪॥੬੧੫॥੬੧੬॥੬੧੭॥੬੧੮॥੬੧੯॥੬੨੦॥੬੨੧॥੬੨੨॥੬੨੩॥੬੨੪॥੬੨੫॥੬੨੬॥੬੨੭॥੬੨੮॥੬੨੯॥੬੩੦॥੬੩੧॥੬੩੨॥੬੩੩॥੬੩੪॥੬੩੫॥੬੩੬॥੬੩੭॥੬੩੮॥੬੩੯॥੬੪੦॥੬੪੧॥੬੪੨॥੬੪੩॥੬੪੪॥੬੪੫॥੬੪੬॥੬੪੭॥੬੪੮॥੬੪੯॥੬੫੦॥੬੫੧॥੬੫੨॥੬੫੩॥੬੫੪॥੬੫੫॥੬੫੬॥੬੫੭॥੬੫੮॥੬੫੯॥੬੬੦॥੬੬੧॥੬੬੨॥੬੬੩॥੬੬੪॥੬੬੫॥੬੬੬॥੬੬੭॥੬੬੮॥੬੬੯॥੬੭੦॥੬੭੧॥੬੭੨॥੬੭੩॥੬੭੪॥੬੭੫॥੬੭੬॥੬੭੭॥੬੭੮॥੬੭੯॥੬੮੦॥੬੮੧॥੬੮੨॥੬੮੩॥੬੮੪॥੬੮੫॥੬੮੬॥੬੮੭॥੬੮੮॥੬੮੯॥੬੯੦॥੬੯੧॥੬੯੨॥੬੯੩॥੬੯੪॥੬੯੫॥੬੯੬॥੬੯੭॥੬੯੮॥੬੯੯॥੭੦੦॥
ਵੇਸੰਤਸੁਗੀਬਲੀਚੀਸਬਾਹੁਮਹਸਸਤ੍ਰਪੁੰਗੀਕ

੨੧੬

ਨਮਿਅਗੀ॥੪੨॥ਗਿਰੋਰੋਰਚਗੀ॥ਭਜੇਏਕਹਗੀ॥ਗਿਰੋ
 ਸੁਰਅਪਰੀ॥੪੨੫॥ਚਲੇਜੋਸੁਅਰੀ
 ॥ਪਰੋਏਕਬਗੀ॥ਬਡੇਜੁਪਧਗੀ॥ਨਿਕਰੇਹਥਿਅਗੀ॥੪੨੬॥
 ॥ਕਰੋਏਕਵਗੀ॥ਲਸੈਖਗਧਗੀ॥ਉਠੈਅੰਗਿਖਗੀ॥ਲਗੈ
 ਥਿਯੰਮਚਗੀ॥੪੨੭॥ਸੁਪੈਜੰਪਧਗੀ॥ਮੰਡੇਅਸਤਧਗੀ॥
 ਕਰੋਮਧਮਗੀ॥ਪੁਕਰੈਪ੍ਰਚਗੀ॥੪੨੮॥ਮਹਾਬੀਰਜੁਟੈ॥
 ਸਰੰਸੰਜੁਛੁਟੈ॥ਤੜਕਾਰਛੁਟੈ॥ਝੜਕਾਰਛੁਟੈ॥੪੨੯॥
 ਸਰੰਧਰਛੁਟੈ॥ਭਟੈਜੁਧੁਟੈ॥ਗਨੰਗੋਸਉਠੈ॥ਏਕਏਕ
 ਕੁਠੈ॥੪੩੦॥ਛਲੀਛਲੁਪਟੈ॥ਅਭਿਨੰਦਨਛੁਟੈ॥
 ਕਿਨੇਜੋਪਲਟੈ॥ਚਮਤਕਾਰਤੁਟੈ॥੪੩੧॥ਕਿਤੇਕੁਮਿ
 ਠਿਟੈ॥ਗਨਛੇਗਿਜੁਟੈ॥ਬਹੋਤੋਗਛੁਟੈ॥ਸਿਰੰਬੰਲਛੁਟੈ
 ॥੪੩੨॥ਮਚੇਬੀਰਧੀਗੀ॥ਪ੍ਰਹਰੈਸਰੀਗੀ॥ਕਰੋਸਸਤ੍ਰਪਾ
 ਤੀ॥ਉਠੈਅਸਤ੍ਰਧਤੀ॥੪੩੩॥ਇਤੈਬਨਗਜੀ॥ਉ
 ਤੈਕੁੰਭਗਜੀ॥ਕਰਿਯੋਸਾਣਪਤੀ॥ਗਿਰਿਯੋਚੀਰਭੁਤੰ
 ॥੪੩੪॥ਦੇਉਜੰਧਛੁਟੀ॥ਸਤੰਧਰਛੁਟੀ॥ਗਿਰੋਰਮ
 ਰੇਖੇ॥ਬਡੇਦੁਸਟਲੇਖੇ॥੪੩੫॥ਕਰਿਯੋਬਨਬਰਖੀ
 ॥ਭਰਿਯੋਸੈਨਰਖੀ॥ਹਨੇਬਨਤਨੀ॥ਜਿਠਿਯੋਕੁੰਭਕ
 ਨੀ॥੪੩੬॥ਭੇਰੇਵੇਦਰਖੀ॥ਕਰੀਪੁਰਧਬਰਖੀ॥ਸੁਨਿ
 ਯੋਲੀਕਨਖੀ॥ਹਨਿਯੋਕੁਮਿਮਖੀ॥੪੩੭॥ਪਰਿਯੋਤੀ
 ਨਮੁੰਡੀ॥ਚਲਿਯੋਸੈਨਝੰਡੀ॥ਕਿਤੀਚਿਤ੍ਰਜੋਧੀ॥ਮੰਡਪ
 ਰਮੰਡੇਧੀ॥੪੩੮॥ਬਕੋਮਧਮਗੀ॥ਤਜੈਬਨਧਗੀ॥ਹਨੁ

Digitized by Panjab Digital Library | www.panjabdigilib.org

ਮਚੇਪੱਥਰੀਏਬਕਗੀਅਕੁਤਿਪੰਥੀਰੀਐਰਲੋ॥੩
 ਹੱਸੇਹੋਪੱਤੀਪੱਤਲੋ॥੪੫੩॥ਨਵਨਾਮੁਕੰਦਰਾਤਰ
 ਭਰਪਰਸਗਾਨਿਰਖਤਸੁਰਨਗਾ॥ਹਰਪੁਰਪੁਰਕਗਾਧਰਿ
 ਬਰਪੁਰਿਧਰ॥੪੫੪॥ਬਰਖਤਸਰਬਗਾਕਰਖਤਧਨ
 ਕਗਾਧਰਹਰਪੁਰਕਗਾਨਿਰਖਤਬਰਨਗਾ॥੪੫੫॥ਸਰ
 ਬਰਪੁਰਕਗਾਪਰਹਰਪੁਰਸਗਾਪਰਖਤਉਰਸਗਾਨਿਸ
 ਰਤਉਰਿਧਗਾ॥੪੫੬॥ਉਰਝਤਲੁਝਕਗਾਚਿਝੁਰ
 ਤਜੁਝਿਨਗਾ॥ਹਰਖਤਸਸਿਹਗਾਬਰਖਤਸਿਤਸ
 ਗਾ॥੪੫੭॥ਝੁਰਿਝੁਰਿਕਰਿਕਗਿ॥ਡਰਿਡਰਮਰਿਕਗਾਕ
 ਰਿਬਰਧਰਿਹਗਾਬਿਡਰਤਉਰਿਨਗਾ॥੪੫੮॥ਉਚ
 ਰਤਜਸੁਨਗਾ॥ਬਿਚਰਤਸੁਰਨਗਾਖਰਕਤਪਰਸਗਾ॥
 ਬਰਖਤਧਰਪਗਾ॥੪੫੯॥ਤੇੜਕਾਤੇੜਾਛੰਦਾ॥ਚਟ
 ਕਚੋਟੈ॥ਅਟਕਓਟੈ॥ਝੜਾਕਝੜੈ॥ਤੜਾਕਤੜੈ॥
 ੪੬੦॥ਛਿੰਤਹੁਗਾਬਰੰਤਸੁਗਾ॥ਰਣਕਿਜੋਰੀ॥ਉਂਡਤ
 ਕ੍ਰੋਰੀ॥੪੬੧॥ਭਰੰਤਪੱਤੀ॥ਤੁਟੰਤਅੱਤੀ॥ਝੜੰਤਅ
 ਗਿਨੀ॥ਜਲੰਤਜਗਨੀ॥੪੬੨॥ਤੁਟੰਤਖੋਲੀ॥ਜੁਟੰਤਟੋ
 ਲੀ॥ਖਿਸੰਤਖੱਗੀ॥ਉਂਡੰਤਅਸੀ॥੪੬੩॥ਚਲੰਤਬਨੀ
 ॥ਰੁਕਤਰਿਸਨੀ॥ਚਲਤਸਸਤੀ॥ਅਪਤਅਸਤੀ॥
 ੪੬੪॥ਖਹੰਤਖੱਤੀ॥ਭਿਰੰਤਅੱਤੀ॥ਚਲੰਤਬਨੀ॥
 ਖਿਸੈਕ੍ਰਿਪਨੀ॥੪੬੫॥ਹਰਾ॥ਲੁੱਥਜੁੱਥਬਿਥੁੱਥਹੀਰ
 ਵਨਰਮਾਬਿਰੁਧਾ॥ਹਤਿਓਮਹੋਰਰਦੋਖਕਰਿਹਰਿਅਰਿ

ਫਿਰਿਯੋਸਕੁਧ॥੪੬੬॥ਸਿਸਥੀਖੀਛੰਦ੍ਰ॥ਜੁਰੇਬੀਰ
 ਜੁੰਝੇਧੰਗਾਵਜਿਅੰ॥ਵੱਜੇਨਾਰਕਰੇਰਲਾਂਮੁਸਾ
 ਹਿਰੰ॥ਲੁਝੇਕਰਣਅਰੇਸੰਘਰਸੁਰਮੇ॥ਵੈਠੰਜਲੁ
 ਰੁਰੇਘਣੀਅਰਕੈਬੰਗੀ॥੪੬੭॥ਬਜੇਸੰਗਲੀਆ
 ਲੇਠੰਜੁਦੀਆ॥ਖੇਤਭਿਨ੍ਹੇਮੁਛਾਏਕਹੰਤਤਰ
 ਚੋ॥ਭਿੰਗੇਵੀਰਜੁਝੇਠੰਗੰਛੁਟੀਆ॥ਬਕੇਜਨੁਮਰ
 ਵਲੇਠੰਗੀਖਾਇਕੈ॥੪੬੮॥ਉਰਏਠੰਕਗੀਪੰਗੰਵ
 ਏਕੈ॥ਬਾਹਿਫਿਰੇਤਰਵੰਗੀਸੁਰੇਸੁਰੀਆ॥ਵਗੈਰਤੁ
 ਝਲਗੀਝੰਡੀਕੈਬੰਗੀ॥ਪਈਧੰਮਲੁਝੰਗੀਰਵਨ
 ਰਮਰੀ॥੪੬੯॥ਚੋਬੀਧੰਸਬਜਈਸੰਘਰਮਚਿ
 ਆ॥ਵਹਿਫਿਰੇਵੈਰਈਤੁਰੈਤਰਚੋ॥ਹੁੰਚਿਤਬ
 ਧੰਈਅੰਬਰਪੁਰੀਆ॥ਜੰਧਿਯਾਦੇਖਣਤਾਈਗੁਲੇ
 ॥੪੭੦॥ਪਧਰੀਠੰਦ੍ਰਾਇਰੁਈਬੀਕੁਪਿਯੰਕਰਲਾਥਰ
 ਕੰਤਲੁਥਫਰਕੰਤਬੰਗਾਜੁਝੰਤਸੁਰਅਛੀਭਿਛੰ
 ਗਾ॥੪੭੧॥ਚਮਕੰਤਚੰਕੁਸਰਖੰਤਸੇਲਾਜੁੰਮੇਜ
 ਟਾਲਜਨੁਗੰਗਮੇਲਾ॥ਸੰਘਰੇਸੁਰਅੰਘਾਇਘਾਇ
 ॥ਬਰਖੰਤਬਨਚੜ੍ਹਿਚੋਪਚਾਇ॥੪੭੨॥ਸੰਭਲੇਸੁ
 ਰੇਧੇਸੁਜੰਗਾ॥ਬਰਖੰਤਬਨਚਿਖਧਰਭੁਜੰਗਾਨਭ
 ਰੈਅਲੇਪਸਰਬਰਖਧਗਾ॥ਸਭਉਚਨੀਚਕਿਨੇ
 ਸੁਮਗ॥੪੭੩॥ਸਭਸਸਤ੍ਰਅਸਤ੍ਰਬਿਰਿਯਪ੍ਰਬੀ
 ਨਾ॥ਸਰਧਰਬਰਖਿਸਰਰਚੀਨਾ॥ਸਪੁਰਜਅਰਿ

ਤੇਈਅੰਗ॥੪੭੪॥
 ਮੁਕਤਬਨਗੀਧੇਧੁਰਿਬਿਸਾਲਾ॥

ਮੇਰੇ ਸੁਖੀ ਗਾਰਲਾ ਸਹਿਤ ਭੂਮਿ ਡਿਗੇ ਅਧੀਗ ॥੪੪॥
 ਤਬ ਕਹੀ ਦੁਤਰਾ ਵਨ ਹਿਜਾਇ ॥ ਕਪਿ ਕਟਕ ਮਾ
 ਜੁ ਜਿਤਿ ਯੋ ਬਨਾਇ ॥ ਸਿਖਾਭ ਜਨੁ ਨ ਥੁੜ੍ਹੈ ਕਹਿਨੀ ਹੀ
 ਤਾ ਸੰਘਰੇ ਮਗਨ ਇੰਦੁ ਜੀਤਾ ॥੪੫॥ ਤਬ ਕਹੇ ਬੈ
 ਨ ਤਿਜ ਦੀ ਬੁਲਾਇ ॥ ਰਨ ਮਿਤ ਕਰ ਮਸੀਤ ਹਿਰਿਖਾ
 ਇ ॥ ਲੈ ਗਈ ਨ ਬਜਹਿ ਗਿਰੇ ਬੇਤਾ ॥ ਮਿਸ਼ਾ ਮਾਗਿ ਸੰਘ ਸੇਵ
 ਤ ਅਚੇਤ ॥੪੬॥ ਸਿਖਾਨਿ ਗਥਿ ਰਾਮ ਮਨ ਮਹਿ ਸਿਸਾਨਿ
 ॥ ਰਸ ਰੁਚਾਰਿ ਬਿਰਖਾ ਨਿਧਨਾ ॥ ਪਕਿਨ ਗਮੰਤ
 ਸੰਘ ਗੰਠ ਸਾ ॥ ਪਤਿ ਭੁਤ ਜਿਯਾਇ ਚਿਤ ਭੇਦੁ ਲਾਸ ॥
 ੪੭॥ ਸਿਖਾ ਗਈ ਜਗੇ ਅੰਗਿ ਗਇਰਾ ਮਾਰਲਾ ਸਹਿਤ
 ਭੁਤ ਜੁਤ ਪਰਮ ਪਾਮਾ ॥ ਬੈਜੇ ਸੁਨ ਰਗੇ ਜੇ ਸੁਖੀ ਗਾਸ
 ਜੇ ਸੁਸਤ ਭਜੇ ਅਧੀਗ ॥੪੮॥ ਸੰਭਲੇ ਸੁਗ ਸਰਬਰ
 ਖਿਜੁ ਪਾ ॥ ਹਨਿ ਸਾ ਲੁਤਾਲ ਬਿਕਲ ਕੁੰਧਾ ॥ ਤਜਿ ਜੁ
 ਧੁ ਸੁਪਸਰ ਮੇਘ ਪਰਨਾ ॥ ਬਲ ਗਿਯੋ ਨਿਕੁੰਭ ਲੈ ਹੋ ਮਕ
 ਹਨ ॥੪੯॥ ਰਘੁ ਬੀਰ ਤੀਰ ਲੰਕੇ ਸਾਨਾ ॥ ਇਮਿ ਕਹੇ
 ਬੈਨ ਤਜਿ ਭੁਤ ਕਾਨਾ ॥ ਅਇਹੋ ਸੰਤੁ ਇਹੰ ਪਤਰ ਬਾ ॥
 ਇੰਦੁ ਗਿਬੀ ਗਾ ਮਿਥਿ ਪ੍ਰਸਾਥਾ ॥੫੦॥ ਨਿਜੁ ਮਾਸੁ ਕਟਿ
 ਕਰਿ ਕਰਤ ਹੋ ਮਾ ॥ ਬਹਰਤ ਭੂਮਿ ਅਰੁ ਚਕਤ ਬਿਯੋ ਮ
 ॥ ਤਹੰ ਗਯੋ ਮਭੁਤਾ ਨਿਸੰਗਾ ॥ ਕਰ ਪਯੋ ਬਾਨ ਕਸਿਕ
 ਦਿਨਿ ਖੰਗਾ ॥੫੧॥ ਚਿਤੇ ਸੁਚਿਤ ਰੇ ਬੀ ਪ੍ਰਚੰਗਾ ॥ ਅਰਿ
 ਮਾਭਿ ਬਾਨ ਕੀਨੇ ਦੁਖੰਗਾ ॥ ਗਿਪੁ ਛਿਰੇ ਮਾਭਿ ਦੁਰਭਾਜਾਇ

॥ ਉਤਭਜੇ ਰੈਤਰਲਪਤਿ ਜੁਝਾਇ ॥੪੮੨॥ ਏਹਿ
 ਇੰਦ੍ਰਜੀਤ ਬਧਸਾ ਮਾਪਤਾ ॥ ਧਧੇ
 ਕਾਮਗਾਤ ਛੰਦਾ ॥ ਕਗੜਦੰ ਕੋਪਕੈ ਰੈਤਰਜਾ ਜਗੜ
 ਦੰ ਜੁਧਕੈ ਸਾਜ ਭੋਸਾ ਜਾ ਬਗੜਦੰ ਬੀਰ ਬਲੈ ॥
 ਨਤਾ ॥ ਰਗੜਦੰ ਹੋ ਸੋਹੇ ਦੁਹੰਤਾ ॥੪੮੩॥ ਪਾਗੜਦੰ
 ਮਾ ਬਜਾ ਚਲੰਤਾ ॥ ਰਗੜਦੰ ਦੁਹੰਤਾ ਜੇਹੰ
 ਕੁਰੰਤਾ ॥ ਕਗੜਦੰ ਕੁਰਕਛੇ ਹੰਬੇ ॥ ਗਾ ਅਗੜਦੰ
 ਇਖਜੇ ਜੁਝਗਾ ॥੪੮੪॥ ਰਗੜਦੰ ਰਮਸੈ ਨਾ ਮਕੁਧਾ
 ਜਗੜਦੰ ਜੁਧ ਨਜੁਝੰ ਤਜੁਧਾ ॥ ਨਗੜਦੰ ਨਿਸਨ ਨ
 ਵਨੈ ਨਸਾ ॥ ਮਗੜਦੰ ਮਕੁ ਮਕਰ ਛਗਾ ॥੪੮੫॥
 ॥ ਨਗੜਦੰ ਏਕ ਅਤਕਾ ॥ ਏਬੀਗਾ ਰਗੜਦੰ ਹੋ ਸਕੀ
 ਨੈਗਹੀਗਾ ਅਗੜਦੰ ॥ ਇਹੁਕੇ ਅਨੇਕਾ ॥ ਸਗੜਦੰ
 ਸਿਪੰਦ ਲੈ ਬਿਬੇਕ ॥੪੮੬॥ ਤਗੜਦੰ ਤੀਰਛੁਟੈ ॥
 ਪਗਾਥਾ ਗੜਦੰ ਬੰਦ ਪਨਰਲ ਅਨੁਹਗਾ ਅਗ
 ਕੜਦੰ ਅਰਬਦੀ ॥ ਸਮਾਨਾ ॥ ਰਗੜਦੰ ਚਰਚੀ ॥ ਪੁ
 ਮਨਾ ॥੪੮੭॥ ਬਗੜਦੰ ਬੀਰ ਬਹੁੜ ਲੇਖੀ ॥ ਜਗੜ
 ਦੰ ਜੁਧ ਅਤਿਕਾ ਇਰੇਖੀ ॥੪੮੮॥ ਕਗੜਦੰ ਕਹਿ
 ਕਲੀਕਰਲਾ ॥ ਜਗੜਦੰ ਜੁਧ ਜੁਗਿਨ ਬਿਸਾ ਲਾਭਾ
 ਗੜਦੰ ਤੁਤ ਭੋਹ ਅਨੰਤਾ ॥ ਸਗੜਦੰ ਸੁੰਨ ਪਾਨੀ ਕਰੰਤ
 ॥੪੮੯॥ ਰਗੜਦੰ ਰੋਹ ਭਾ ਕਿਨਰ ਹੋਕਿ ॥ ਕਗੜਦੰ
 ਰਕਕੰਕ ਹੋਕਿ ॥ ਰਗੜਦੰ ਚਿਕਿਰ ਵਹਿ ਚਿਕਮ ॥

ਰਗੜਦੰ ਰੋਹ ਜੋ ਨਤਾ ॥
 ਰਗੜਦੰ ਪਹਿ ਪੰਨਿ ਭੀਨੀਤਾ ॥

ਭਗਵੰਤੁਤਰਤਪਮਗਾ॥੪੨੦॥ ਭੁਟੇ
 ਪਗੈ॥ ਨਵੈਮੁਗੈ॥ ਅਸਿਧਗੈ॥ ਗਿਸਿਭੇ॥ ਭੁਟੇਸ
 ਗਾਚਕੇਯੋਗੈ॥ ਗੁਕੀਰਿਸੀ॥ ਛਪੇਕ੍ਰਿਸੰ॥ ਭੁਟੇ
 ਸਗੈ॥ ਗਿਸਿਭਗੈ॥ ਗਿਸਿਭਟਾ॥ ਜਿਮਿਅਟਾ॥ ਘੁਮੇ
 ਘਪੀ॥ ਭਮੇਭਮੀ॥ ਚਪੇਚਲੇ॥ ਭਟੰਭਲੇ॥ ਗੈਰ
 ਗੈ॥ ਗਿਸਿਭਗੈ॥ ਗੁਪੇਨੀ॥ ਘੁਮੇਘਨੀ॥ ੪੨੪॥ ਗਿਸਿਭਗੈ॥
 ਲੈਨਗੈ॥ ਸਮੰਭਗੈ॥ ਕਛੰਕਛੇ॥ ੪੨੫॥ ਘੁਮੇਘਨੀ॥
 ਮੇਨੀ॥ ਲਜੰਭਸੇ॥ ਕਟਿਕਸੇ॥ ੪੨੬॥ ਧੁਕੇਧਕੀ॥ ਫੁਕੇ
 ਟਕੀ॥ ਭੁਟੈਸਗੈ॥ ਰਿਸੰਭੰ॥ ੪੨੭॥ ਛਪੇਛਪੇ॥ ਇਕੋਇ
 ਕੰਅਰੁ॥ ਇਕੋਇਕੰਨਕੰਤੰਕੈ॥ ਇਕੋਇਕੰਲੈਚਲੈ॥
 ਇਕੋਕੰਉਇਕਉਚੰਕੈ॥ ਇਕੋਇਕੰਸਮਥਗਥਿਕਧ
 ਨੁਕਗਥਿਰੰਸਭਗੈ॥ ਇਕੋਇਕੰਤਰੰਤਇਕਭਵੰਸਿਧੁ
 ਗਏਤਗੈ॥ ਨਇਕੋਇਕੰਸਵੰਤਭਿਕਿਇਕੋਇਕੁਰੈ॥
 ਬਿਭੁਕੈ॥ ਨਗੈ॥ ਇਕਅਨਿਕਸਸਤੰਭਿਕੈ॥ ਇਕੋਇਕ
 ਅਵਭੁਕੈ॥ ੪੨੮॥ ਇਕੋਇਕੰਪੁਗਥਸੈ॥ ਇਕਭ
 ਜਿਚਲਤਖਾਇਥਲਾ॥ ਇਕਜੁਇਉਤਰੈ॥ ਇਕਬਿਭੁ
 ਕੈ॥ ਇਕਾਸਿਭਾ॥ ਇਕਅਨਿਕਬਿਭੁਕੈ॥ ਇਕਮੁ
 ਕਤੰਤਥਨਕੀਸਾਗਨਭੁੰਮਿਧੁੰਮਿਸਵੰਤਮਰੇਰੀ
 ਘਕਾਇਲਛਿਮਨਪ੍ਰਬਲਾ॥ ਥਿਗਹੇਥਿਭਉਪਥ
 ਨਕੈਧੰਜਨਭੁੰਤਰਿਸਿਭੁਅਚਲ॥ ੪੨੯॥
 ੪੩੦॥ ਜੁਟੇਥੀਗੈ॥ ਭੁਟੇਤੀਗੈ॥ ਚੁਕੇਚਲੇ॥ ਕੁਰੇਚਲੇ

ਇਕਜੁਇਤਗਿਗੈ॥ ਇਕਥਥਕੰਤਮਪਿਗਨ॥

॥॥ ਪੁਕੇਦੋਲਾ ਬਕੇਦੋਲਾ ਕਛੇ ਸਸਤੀ ਅਛੇ
 ਅਸਤੀ ਕ੍ਰੋਧੰਗਲਿਤਾ ਬੋਧੰਗਲਿਤਾ ਗੱਜੇ
 ਬੀਗੀ ਤਜੇ ਤੀਰੰ ॥ ੨ ॥ ਰੋਤੇ ਨੈਨੀ ਮੋਤੇ ਬੈਨੀ ਲੁਏ
 ਸੁਗੰਧੁ ਮੈਰੁਗੰ ॥ ੩ ॥ ਗੱਜੇ ਬੀਗੀ ਤਜੇ ਤੀਗੀ ਚਰੇ
 ਗਾਬੇ ਮਾਝੇ ॥ ੪ ॥ ਰੋਤੇ ਨੈਨੀ ਮੋਤੇ ਬੈਨੀ ਲੁਏ ਸੁ
 ਗੰਧੁ ਮੈਰੁਗੰ ॥ ੫ ॥ ਭੇਰੇ ਬਗਮੀ ਛੇਰੇ ਬਗਮੀ ਰੁੱ
 ਵੇਖੰਗੀ ਉਠੇ ਅੰਗ ॥ ੬ ॥ ਛੁਮੇ ਸੁਗੰਧੁ ਮੈਰੁਗੰ ਕਛੇ
 ਬਨੀ ਮੋਤੇ ਮਨੀ ॥ ੭ ॥ ਨਚੇਤ ਜੀਗੰ ਜੇਗ ਜੀਗਿ ਗੇ
 ਬੀਗੀ ਲਗੇ ਤੀਰੰ ॥ ੮ ॥ ਧੰਧੁ ॥ ੯ ॥ ਤਹਭਯੋਧੰ
 ਰਮਾਹਵ ਅਧਗਾ ਰਨਭੰ ਮਿਠੂੰ ਮਿਜੁਏ ਜੁਝਗਾਇਤਰ
 ਮਭ੍ਰਤ ਅਤਿਕਾਇ ਉਤਾਗਿ ਸਜੁਏ ਉਝੇਗਾ ਜੁਪੁ
 ਤ ॥ ੧੦ ॥ ਤਬਗ ਮਭ੍ਰਤ ਅਤਿਕੀ ਨਰੇ ਸਾਜਿ ਮਿਪ
 ਰਮ ਅਗਿਨ ਘਿਤ ਕਰਤ ਜੇ ਸਾਗਰਿ ਬਨ ਪਾਨ ਤੇ ਜੇ
 ਅਨੰਤਾ ਜਿ ਮਿਜੇ ਰਸੁ ਗਕਿ ਰਨੈ ਦੁਰੰਤ ॥ ੧੧ ॥ ਥਿਣ
 ਅਪੁ ਮੰਝ ਬਹਤ ਅਨੇਕਾ ਬਰੇ ਨੇਜਾ ਧਿਕਾ ਹਿਏ
 ਕਏਕਾ ਉਝੇ ਬੀਰ ਲੁਝੇ ਨਜੁਝਗਾ ਜੇ ਸਬਦੇਵ
 ਭਖਤ ਪੁਕਗ ॥ ੧੨ ॥ ਰਿਪੁਕਰਿਯੋ ਸਸਤ ਅਸਤ ਬਿ
 ਹੀਨਾ ਬਹੁ ਸਸਤ ਅਸਤ ਬਿਰਿਯਾ ਪ੍ਰਚੀਨਾ ਹਯ
 ਮੁਕਟ ਸੁਤ ਬਿਨੁ ਭਿਯੋਗ ਵਗਾ ਕਿਛੁ ਰੋਪੈ ਰੋਜ ਨੁਬ
 ਲਸੰਭਗ ॥ ੧੩ ॥ ਰਿਪੁ ਹਨੇ ਬਨ ਬੰਜ ਵਧਤਾ ਸਮ
 ਚਲੇਕ ਲਕੀ ਜੁਲਤਤਾ ਤਬਗੁ ਪੈ ਬੀਰ ਅਤਿ

ਕਇਐਸਾਜਨੁਪ੍ਰਲੈਕਲੋਕਮੇਘਜੈਸੇ ॥ ਇ
 ਮਿਕਰਨਲਗਲਪਟੈਲਬਗਾਜਿਮਿਜੁਬਨਹੀਨ
 ਲਪਟਨਗਿਜਿਮਿਰੰਤਗਹਿਤਗਹਿਸੁਨਸਸਿਕਾ॥
 ਜਿਮਿਗਏਬੈਸਬਲਬੀਰਜਗਿਸਿਕ ॥ ਜਿਮਿਰ
 ਰਬਹੀਨਕਕੁਕਰੈਬੈਪਯਾਜਨੁਸਸਤਹੀਨਹੁੰਏਜੁਫੁਗਾ॥
 ਜਿਮਿਰੁਪਹੀਨਬੈਸੁਪੁਤਵਾਜਨੁਬਜੁਹੀਨਬਕੋਚ
 ਲਾਵ ॥ ੧੫ ॥ ਤਬਤਮਕਿਤੇਗਲਛਿਮਨਉਰਗਾ॥
 ਤਿਹੰਤਿਯੋਸੀਸਕਿਨੂੰਦੁਛਗਾਜਬਗਿਰਿਯੋਬੀਰ
 ਅਤਿਕਇਏਕਾਲਾਖਿਤਹਿਸੁਰਤਜੇਅਨੇਕ ॥
 ਤਬਗੁਕਿਯੋਸੈਨਮਕਰਛਅਨਾਕਹੰਤਹੁਮਧੈ
 ਤੇਨਜਨਾਜਿਨਹਤਿਯੋਤਤਰਨਸੋਅਖਗਾਸੋਲਾ
 ਰੋਅਨਿਮੋਸੋਪੁਚੰਡਾ ॥ ੧੬ ॥ ਇਮਿਸੁਨਿਕੁਬੈਨਰਮ
 ਵਰਗਾਗਹਿਸਸਤਅਸਤਕੋਪਿਨ੍ਹਫੁਗਾਬੁਰਤ
 ਨਿਬਨਤਿਹੰਤੋਅੰਗਾਮਕਰਛਮਹਿਡਾਰੋਯੋਨਿਸੰ
 ਗਾ ॥ ੧੭ ॥ ਜਬਹਤੇਬੀਰਮੁਹੁਹੀਸੈਨਾਤਬਕਜੇ
 ਸੁਹੁਰੈਕੈਨਿਚੈਨਾਤਬਕੁਭਅੰਗਅਨਕੁਭਅਨਾ॥
 ਜੇਲਗੁਕਿਯੋਰਮੋਕੋਤਿਅਗਿਕਨਾ ॥ ੧੮ ॥
 ॥ ੧੯ ॥ ਤਪੇਤਜੀਗੰਜੇਗਜੀਸਜੇਸਸਤੀਕਛੇ
 ਅਸਤੀ ॥ ੨੦ ॥ ਤੁੰਦੇਤਨਾਛੁੰਦੇਬਨਾਰੁਪੇਬੀਗਿਵ
 ਰੇਤੀਗਿ ॥ ੨੧ ॥ ਧੁਮੇਘਯਾਜੁਮੇਚਯਾਗਜੋਰੋਸੀ॥
 ਤਜੋਰੋਸੀ ॥ ੨੨ ॥ ਭਜੇਸੰਜੁਪੁਰੇਪੁਜੁਪੁਰੇਘੋਤੀਤਿ

Digitized by Panjab Digital Library | www.panjabdigilib.org

ਗੀਛਛ ਛਲੋਜਜਜਜਲੋ ॥੪੪॥ ਤਤੱਤ ਜੀਗਗ
 ਗਜੀਮਮਮੇਗਤਤੱਤੋ ॥੪੫॥ ਜਜੱਜਤਿਲਲ
 ਲੀਤੋਤਤੱਤੋਗਛਛਛੋ ॥੪੬॥ ਰਰੱਰਜੀਸਗੱਗਜੀ
 ਆਧੱਧਧੀਚਚੱਚਧੀ ॥੪੭॥ ਡੱਡਡਿਗਭਭੱਭੋ
 ਸਸੱਸੇਣੀਤਤੱਤੋਣ ॥੪੮॥ ਸੱਸਸਪੈਬਬੱਬਧੋ
 ਅਅੱਅਗੀਜਜੱਜਗੀ ॥੪੯॥ ਕਕੱਕੋਧੀਜੱਜੋਧੀ
 ਘੱਘਧਧੀਧੱਧਧੀ ॥੫੦॥ ਹੁੱਹੁਗੀਧੱਧਧੁਗੀਗੱਗ
 ਗੈਨੀਅੱਅਐਨੀ ॥੫੧॥ ਬੱਬਬਨੀਤਤੱਤਨੀਛ
 ਛਛੋਗੀਜਜੱਜੋ ॥੫੨॥ ਬੱਬਬਜੋਗੱਗਗਜੋਭ
 ਭਭੁਮੀਝਝੁਮੀ ॥੫੩॥ ਝੱਝਝਰਾਚੱਲੇਬਾ
 ਨਕੁੱਕੋਗੈਨਾਮੱਤੇਸੁਰੱਤੇਨੈਨਾਛੋਕੋਛਲਛੁੱਲੀ
 ਛਲਾਛੁੱਟੈਬਨਓਰੋ ॥੫੪॥ ਡਿੱਗੋਸੋਨਡਿੱਗੋ
 ਸੁਗਾਝੁਮੇਭੁੰਮਿਧੁੰਮਿਹੁੰਗਾਬੱਜੇਸੱਖਸਰੱਗੱਰਾਤ
 ਲੀਮੁੰਦਗਭੇਗੀਨਰ ॥੫੫॥ ਟੁੱਟੋਤੱਟਛੁੱਟੋਅੱਗਾ
 ਜੁੱਟੋਬੀਹੁੰਝੇਜੰਗਾਮੱਚੇਸੁਰਨੱਚੀਹੁੰਗਾਓੰਠੀਧੰਮਭੁੰ
 ਮੀਧੁੰਗਾ ॥੫੬॥ ਓਰੋਅੱਧੱਧਕਮੱਧਾਪੱਖਗਗ
 ਖੇਲਸਨੱਧਾਛੋਕੋਛੋਭਛੁੱਟੋਕੇਸਾਸੱਧਸੁਗੀਸੱਧ
 ਨਭੇਸ ॥੫੭॥ ਟੱਟਟੀਕਟੁੱਟੋਟੱਪਾਭੋਗੋਭੁਪਭੰਨੀ
 ਧੋਪਾਧੁੰਮੇਧਾਇਝੁੰਮੇਭੁੰਮਾਅਵਝਝਝਝਧੀਮ
 ਧੰਮਾ ॥੫੮॥ ਬੱਜੇਨਰਬਜਅਪਗਾਸੱਜੇਸੁਰਬੀ
 ਸੁਰਗਾਧੁੰਝੇਟੁਕਟੁਕਖੇਤਾਮੱਤੇਮੱਰਜਨੁਅਚੇਤ

ਤਹਿਓ ॥ ੫੬ ॥ ਭਗਤਰਿ ਚਿਕ ਚ ਵਤੀ ਕਾਗਤਰਿ
 ਭਯਨਿ ਭਕਾਗਿਆ ਭਗਤਰਿ ਭੁਤ ਭਰੇ ਭਗਤਰਿ
 ਨੇ ਸਪ੍ਰਚਾਗਿਆ ਮਗਤਰਿ ਮੁਛਨ ਭਯੋ ਲਗਤਰਿ
 ਲਾਛਿ ਮਨਗਨ ਲੁਏਯੋ ॥ ਜਗਤਰਿ ਜਨੁ ਜੁਏ ਗਿਯੋ
 ਗਗਤਰਿ ਗੁਪਤਿ ਇਮਿ ਭੁਏਯੋ ॥ ੫੭ ॥ ਕਾਗਤਰਿ
 ਕਟਕ ਪਿਭਜਿਯੋ ਲਗਤਰਿ ਲਾਛਿ ਮਨੁ ਭੁਏਯੋ
 ਜਥਾ ਗਗਤਰਿ ਗਮਿ ਸਿਭਰਿਯੋ ਕਾਗਤਰਿ ਗਹਿਸ
 ਸਤ ਅਸਤ ਸਥਾ ਪਗਤਰਿ ਪੋਲ ਪਤ੍ਰ ਭੁਏਯੋ ਕਾ
 ਗਤਰਿ ਕਰਿ ਕੋਪ ਕੜਕਿਯੋ ਭਗਤਰਿ ਭੁਮਿ ਭਤ੍ਰ
 ਭੀ ਪਗਤਰਿ ਜਨੁ ਪ੍ਰਲੇਪ ਲਟਿਯੋ ॥ ੫੮ ॥ ਮਗਤਰਿ
 ਮਜਥਾ ਕਢੀ ਸੁਤੇ ਗਦੁ ਪਗੀ ਅਨੁਪਗੁ ਪਸੁਭਗੀ ਭੁ
 ਕਾਭੇ ਭੈ ਕਗੀ ਬਕਾਭਿ ਰੋਨੇ ਬਗੀ ॥ ੫੯ ॥ ਬਚਿਤ੍ਰ
 ਚਿਤ੍ਰ ਤੰ ਸਗੀ ਚਜੰਤਰੀ ਖਨੇ ਨਗੀ ਪਸੰਤ ਜੁਏ ਤੰ ਭਟੀ
 ਜਨੁ ਕਿਸਾਵਨੀ ਘਟੀ ॥ ੬੦ ॥ ਘਮੰਤ ਅਘਯ ਘਯ
 ਘਾਥ ਚੰਤ ਬਕੜੇ ਤੇ ਜਯੀ ਚਲੰਤ ਤਿ ਅਗਿਜੇ
 ਤਨੀ ਭਨੰਤ ਰੇ ਵਜੈ ਧੁਨੰ ॥ ੬੧ ॥ ਛੁਟੰਤ ਤੀ ਗਤੀ ਖ
 ਨੀ ਬਜੰਤ ਭੇਗਤੀ ਖਨੀ ਉਠੰਤ ਗਰ ਸੋਰਨੀ ਮਮੰਤ
 ਜਨੁ ਮਰਨੰ ॥ ੬੨ ॥ ਕਰੰਤ ਭੁਤ ਚ ਚਗੀ ਮਤੰ ਚਨੰ
 ਤੇ ਨੇ ਹਗੀ ਪੁਅੰਤ ਪਰਬਤੀ ਸਿਗੀ ਹਸੰਤ ਪ੍ਰੇਤ ਨੀ ਫਿਗੀ
 ॥ ੬੩ ॥ ਡਕੰਤ ਡਕਨੀ ਡੁਲੀ ਭੁਮੰਤ ਬਜਤੰ ਡੁਲੀ ॥
 ਡੁੰਤ ਬੇਰੋਨੇ ਕ੍ਰਿਤੀ ਬਚੰਤ ਸੁਗਜੈ ਮਤੰ ॥ ੬੪ ॥ ਢੁਲੰ

ਤਛਲਾਸੈਛਲੀ॥ਖਿਸੰਤਤੇਗਨਿਮਲੀ॥ਗਿਰੰਤਰ
 ਜਬੀਸਗੀ॥ਸੁਧਾਇਉਗਬਿਯੰਬਗੀ॥੫੭੧॥ਭੰਜੰਤਅ
 ਸੁਗੀਪੁਤੀ॥ਕਿਲੋਕਿਬਨੇਸੁਤੀ॥ਬਜੰਤਤੀਰਤੁਪ
 ਕੀ॥ਚਚੋਕਿਚੋਦੋਨੋਚਕੀ॥੫੭੨॥ਭਭੰਕਭੁਤਭੈਕਗੀ॥
 ਉਠੰਤਰਹੋਨੇਸੁਗੀ॥ਤਤਖਿਪਖਰੇਤੁਗੇ॥ਬੰਜਸੁਨੰਦੀ॥
 ਧੁਰੇ ੫੭੩॥ਸੁਬਗਖਿਤੀਖਨੋਸਗੀ॥ਉਠੰਤਭੈਕਗੀਸੁਗੀ॥
 ॥ਮਚੰਤਜੋਧੋਨੇਜੁਧੀ॥ਖਿਸੰਤਤੇਗਕੈਕੁਧੀ॥੫੭੪॥ਮਧੀ
 ੫੭੫॥ਗੰਤੀਤਛਲਾਤਛਲਾ॥ਜਗਤਦੰਜੁਣਿਯੋਭਗਤਦੰ
 ਭੁਤੀ॥ਗਗਤਦੰਗਮੰਤਗਤਦੰਤਤੀ॥ਬਗਤਦੰਬ
 ਨੰਛਗਤਦੰਛੋਗੇ॥ਅਗਤਦੰਅਕਾਸੰਜਨੁਭੋ
 ਬਗਤਦੰਬਜੀਗਬਿਣਕਾਟੇ॥ਗਗਤਦੰਗਜੀ
 ਗਜਿਵਰਡੇਟੇ॥ਮਗਤਦੰਮੇਸਗਤਦੰਸੁਗੀ॥ਬਗ
 ਤਦੰਬਿਯੋਯਗਤਦੰਹੁਗੀ॥੫੭੬॥ਜਗਤਦੰਜੀਤਖ
 ਗਤਦੰਖੇਤੀ॥ਭਗਤਦੰਭਗੇਰਗਤਦੰਦੈਤੀ॥ਸਗਤ
 ਦੰਸੁਗਅਨੁਜਕੋਪੇਖਾ॥ਪਗਤਦੰਪ੍ਰਨਨਤੋਪ੍ਰਨਲੇ
 ਖਾ ੫੭੭॥ਚਗਤਦੰਚੋਤਪਗਤਦੰਪ੍ਰਜੀ॥ਸਗਤ
 ਦੰਸੈਨਲਗਤਦੰਲਜੀ॥ਸਗਤਦੰਸੁਗਿਵਰਡਾ
 ਰਿਕਲੈਕੈ॥ਕਗਤਦੰਕੋਪੇਤਗਤਦੰਤੋਕੈ
 ੫੭੮॥ਯਗਤਦੰਯਨਿਵੰਤਕਗਤਦੰਕੋਪਾ॥ਬਗਤਦੰਬੀਰ
 ਨਮੋਪਵੇਰਪਾ॥ਸਗਤਦੰਸੁਗਯਗਤਦੰਯੋਗਤਗਤ
 ਦੰਤੈਕੋਹਨੁਪੁਕਗੇ॥੫੭੯॥ਸਗਤਦੰਸੁਨਿਯੋਗਤ

ਰੰਗਮੀ ਰਗੜਦੰਦੀ ਜੇ ਪਗੜਦੰਦੀ ਪਨੀ ਪਗੜਦੰਦੀ
 ਠੰਡਗੜਦੰਦੀ ਕੋ ਪਗੜਦੰਦੀ ਪਮਹਿਨ ਬਾਹਲੋਂ ਕੋ ॥ ੫ ॥
 ੭੫ ॥ ਅਗੜਦੰਦੀ ਸੇ ਕਹਿਓ ਭੈਓ ਭੈਓ ਨੀ ਗਗੜਦੰਦੀ ਨ
 ਮਹਿਓ ਮਹਿਓ ਮਹਿਓ ਨੀ ਗਗੜਦੰਦੀ ਮਹਿਓ ਅਗੜਦੰਦੀ ਅਸੰ
 ॥ ਬਗੜਦੰਦੀ ਥੈਠੇ ਨਗੜਦੰਦੀ ਨੀ ਸੀ ॥ ੫੬ ॥ ਅਗੜਦੰ
 ਅਗੋ ਅਗੋ ਕੋ ॥ ਮਗੜਦੰਦੀ ਮਗੋ ਸਗੜਦੰਦੀ ਸੋ ॥ ਠ
 ਗੜਦੰਦੀ ਕੀਤਗੜਦੰਦੀ ਤਲੀ ॥ ਮਗੜਦੰਦੀ ਮਗਬਗੜ
 ਦੰਦੀ ਬਿਸਲੀ ॥ ੫੭ ॥ ਅਗੜਦੰਦੀ ਏਕੰਦਗੜਦੰਦੀ ਨੀ ॥
 ਚਗੜਦੰਦੀ ਚਗਗੜਦੰਦੀ ਨੀ ॥ ਰਗੜਦੰਦੀ ਖੀਬਗੜ
 ਦੰਦੀ ਬੁਟੀ ॥ ਯਗੜਦੰਦੀ ਏਕੰਦਗੜਦੰਦੀ ॥ ੫੮ ॥ ਚਗ
 ਟੜਦੰਦੀ ਕੋ ਯਗੜਦੰਦੀ ਨਵੰਤਾ ॥ ਤਗੜਦੰਦੀ ਯਮਗੜ
 ਜਵੰਤਾ ॥ ਓ ਅਗੜਦੰਦੀ ਓ ਖਗੜਦੰਦੀ ਪਗੜਦੰਦੀ ॥ ਯ
 ਗੜਦੰਦੀ ਖਗੜਦੰਦੀ ਕੋ ਸਿਧਾਂ ॥ ੫੯ ॥ ਅਗੜਦੰਦੀ ਅ
 ਏਖਗੜਦੰਦੀ ਖੇਤੀ ॥ ਬਗੜਦੰਦੀ ਬੰਸਗੜਦੰਦੀ ਖੇਤੀ ॥ ਬ
 ਗੜਦੰਦੀ ਬੁਟੀ ਭਗੀ ਮੁਖੀ ॥ ਯਗੜਦੰਦੀ ਯਮਗੜਦੰਦੀ ਸੁ
 ਖੀ ॥ ੬੦ ॥ ਜਗੜਦੰਦੀ ਜਗੋ ਸਗੜਦੰਦੀ ਸੁਗੀ ਪਗੜਦੰ
 ਧੁਮੀ ਯਗੜਦੰਦੀ ਬਗੜਦੰਦੀ ਬੰਸਗੜਦੰਦੀ ਨੀ ॥
 ਛਗੜਦੰਦੀ ਛੈਲੀ ਬਗੜਦੰਦੀ ਬਾਰੰ ॥ ਤਗੜਦੰਦੀ
 ਠੰਡਗੜਦੰਦੀ ਭੁਟੀ ॥ ਗਗੜਦੰਦੀ ਜੀਜਗੜਦੰਦੀ ਖਾ
 ਗੜਦੰਦੀ ਤੰਸਗੜਦੰਦੀ ਸੋ ॥ ਪਗੜਦੰਦੀ ਪਕਸਹੀ ਰਤੇ ॥
 ਏ ॥ ੬੧ ॥ ਮੰਚੇ ਸੁਗੰਧੀ ਗਥਿਕਗੰਧੀ ॥

ਕਲਸ

ਘੁੰਘਰੀ ਅਹਿਓਗ ॥ ੫੬੨ ॥ ਚਿਬਕ ਚਰ੍ਹ ਸੁੰਦਰ
 ਛਾਬਿਧੀ ਗੰਠੇ ਗੰਠੇ ਮੁਕਤ ਨਕੇਹੀ ਕਰਕ ਚਨਪ
 ਹੁਚੀਉ ਜਿਯਾਗੀ ॥ ਨਿਗਿਖ ਮਰਨ ਦੁਤਿ ਹੋਤ ਸੁਮਗੀ ॥
 ੫੬੩ ॥ ਸੋਭਿਤ ਛਾਬਿਧੀ ਕਚ ਘੁੰਘਰੀ ਗਸਨਗਸ
 ਗੰਠੇ ਜਿਯਾਗੀ ॥ ਪਹੁਚੀ ਗਜਰੀ ਸੁਬਿਧਿ ਸੁਧਰੀ ਮੁਕ
 ਤਨਹਰੀ ਉਰਧਗੀ ॥ ਸੋਹਤ ਚਖੁ ਚਰ੍ਹ ਗਸਨਗਸ ਗੰਠੇ
 ਬਿਧਿ ਪ੍ਰਕਰੀ ਅਤਿ ਅੰਜੋ ॥ ਬਿਖਧਰੀ ਮੁਗਜੈ ਸੇ
 ਜਲਜਨਵੈ ਸੇ ਸਮਿ ਮਰਜੈ ਸੇ ਸਗਮਾ ਜੋ ॥ ੫੬੪ ॥ ਭ
 ਯੋ ਮੁਕਤ ਵਨਗਨ ਕੁੰਧੀ ॥ ਮਚਿਯੋ ਅੰਨਿ ਅਸਿਯੋ
 ਜਬਜੁੰਧੀ ॥ ਜੁੰਝੈ ਸਕਣਾ ਸੁਗਮਾ ਸੁਧੀ ॥ ਅਰਿ ਰਲ
 ਮਪਿ ਸਬ ਰਕਰਿਉ ਪੰ ॥ ੫੬੫ ॥ ਧਯੋ ਕਰਿ ਕੁੰਧੀ ਸੁ
 ਭਟ ਬਿਰੁਪੰ ਚਲਤ ਸੁਸੁਧੰਗਾ ਹਿਬਨੀ ॥ ਕੀਨੰਗਨ
 ਸੁਧੰਨ ਚਤਕ ਬੰਧੀ ਅਤਿ ਧੁਨਿ ਉਧੰਧਨੁ ਤਨੀ ॥ ਧ
 ਏਜੁ ਵੇਦੁ ਪਿਰਤ ਕਰੇ ਸੁਬਿਨ ਪ੍ਰਹਰੇ ਕਰਿ ਕੋਪੀ ॥ ਧ
 ਇਨਤਨਹੇ ਜੇਤੁ ਪਗਨ ਭੋਜੇ ਜਨੁ ਹਿਗੇ ਜੇ ਪਗਰੇ ਪੰ
 ॥ ੫੬੬ ॥ ਅਧਿਕਰੇ ਸਸਾਵੰਤ ਗਨੁ ਭੁਟੋ ॥ ਨਿਸਰਿਚ
 ਲੇਸਾ ਇਕ ਅਤਿ ਛੁਟੋ ॥ ਬਗਤ ਗੰਧ ਪਜਿਹਤ ਸਬ
 ਛੁਟੋ ॥ ਜਨੁ ਕਸਿੰਚਨ ਮਾਸ ਲਖਿ ਛੁਟੋ ॥ ੫੬੭ ॥ ਸ
 ਇਕ ਬਹੁ ਛੁਟੇ ਦੁਹੰਦਿ ਸਿਯੁ ਛੁਟੇ ਬਕਤ ਛੁਟੇ ਜੋ ਬਜਿ
 ਗਾਮਿ ਸਿਹਤ ਭੁਭਏ ਅਤਿ ਅਰਿਧ ਏਸ ਸਤਨਰਏ
 ਛੇਰਿ ਛੇਰਿ ਗਾਮਨੁ ਮੁਖਨਗ ਜੋ ਕਿਯੋ ਨਭ ਜੋ ਲਖਿ ਸੁ

੨੨੪
 ਕਲਸਾ

ਤਿਤੰਗੀ ਛੰਦ

ਕਲਸ

ਤਿਤੰਗੀ ਛੰਦ

ਕਲਸ

ਤਿਤੰਗੀ ਛੰਦ

ਕਲਸ

ਤ੍ਰਿਭੰਗੀਛੰਦ

ਕਲਸ

ਤ੍ਰਿਭੰਗੀਛੰਦ

ਕਲਸ

ਤ੍ਰਿਭੰਗੀਛੰਦ

ਹਲਾ ਜੈਗਨਗੀ ਜੈਜੈਧੁਨਿਕਹੰਪਿਪੁਰਪਨੁਰਹੰਪਿਸੁ
 ਬਿਧਿਉਚਰਹੰਪਿਜੈਸੰਗੀ॥੫੬॥ ਮੁਖਤਬੋਲਾਅਰੁ
 ਗਸੁੰਗੀ॥ ਨਿਰਗਭੁਮਤਰਨਭੁਮਿਨਿਸੰਗੀ॥ ਲੇਪਿਮਥੈ
 ਘਨਸਾਸੁਅੰਗੀ॥ ਰੁਪਵਨਗਤਿਵਨਉਤੰਗੀ॥੫੭॥
 ੨॥ ਤਨੁਸੁਤਿਤਸੁਗੰਛਬਿਅੰਗਅੰਗਜਲਤਅੰ
 ਗੀਲਖਿਨੈਨੀ॥ ਸੋਤਤਕਚਕਰੇਅਤਿਘੁੰਘਰੇਗਸਨ
 ਗਸੋਗੀਮੁਦਬੈਨੀ॥ ਮੁਖਛਕਿਤਸੁਬਾਸੀਰਿਨਿਸਪ੍ਰਕ
 ਸੰਜਨੁਸਾਸਿਭਾਸੰਤਿਮਿਸੋਗੀ॥ ਗੀਤਰਚਕਰਹੰਸੁਰ
 ਪੁਗਪਿਅੰਦੇਬਿਹਰਲਾਖਿਲੋਭੀ॥੫੮॥ ਚੰਦ੍ਰਹੰਸ
 ਏਕੰਕਰਧੀ॥ ਦੁਤਿਅਧੋਪਗਹਿਤਿਤਿਅਕਟਗੀ॥
 ਚੁਤ੍ਰਹੰਸਸੈਥੀਉਜਿਅਗੀ॥ ਗੋਠਨੁਗੁਰਜਕਰਤਚਮ
 ਕਗੀ॥੫੯॥ ਸਤਏਅਸਿਭਾਗੀਗਰਹਿਉਭਾਗੀਤ੍ਰਿਸੁ
 ਲਧੀਛਿਟਕਗੀ॥ ਜੰਭੂਰਅਰੁਬਨੰਸੁਕਸਿਕਮਨੰ
 ਚਰਮਅਪ੍ਰਮਨੰਧਰਿਭਾਗੀ॥ ਪੰਦ੍ਰਹੇਗਲੋਲੰਪਾਸਅ
 ਮੋਲੰਤਬਰਅਡੋਲੰਧਨਲੀ॥ ਬਿਛੁਆਪਹਿ
 ਗਯੰਪਟਭੁਮਯੰਜਿਮਿਜਮਧਯੰਬਿਕਗਲੀ॥੬੦॥
 ੨॥ ਸਿਵਸਿਵਸਿਵਮੁਖਏਕਉਚਗੀ॥ ਦੁਤਿਅਪ੍ਰ
 ਭਾਜਨਕੀਨਿਹਗੀ॥ ਤਿਤਿਅਛੰਦਸੁਭਸੁਭਟਪ੍ਰਚਾ
 ਗੀ॥ ਚਤੁਰਥਕਰਤਮਾਹੰਮੀ॥੬੧॥ ਪੰਚਏਹਨਵੰ
 ਤੰਲਖਿਦੁਤਿਮੰਤਸਬਲਦੁਰੰਤੰਬਹੁਬਲਨੀ॥ ਛਰ
 ਏਲਖਿਭ੍ਰਤੰਕੁਪਿਤਗਤੰਲਗਤਨਘਤੰਜਿਅਜ

ਲਨਾਸਤਏਲਾਖਿਰਪੁਪਤਿਕਪਿਰਲਕੇਪਤਿਸੁਭ
 ਟਥਿਕਟਮਤਿਜੁਤਭੁਤੀਅਠਯੋਸਿਭਫੈਨੰਮੰਤੈ
 ਰਸਯੋਬੈਗੈਸਿਭਤੀ॥੬॥੪॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਹਥੀਰਕਛੇਰਨੰਚੀਰਸੰਧੇਸਿਤੰਤੀਰਬਨਸੁਭੇਸ਼ਾ
 ਵੰਕਰੁਮਕਬਹਮੈਰਜਰਸੁਬਕਿਨਿਜੁਅਸਮੰ
 ਅਜਜੰਮੀਗਰਛੇਸ਼ਾਭਿਛੇਅਇਜੁਪੰਬੁਲੈਬੈਨ
 ਕੁਪੰਕਰੈਘਾਇਸੁਪੰਬਜੈਸਾਸਗੋਪਿਯੰਪੋਸਤੰਨੰਭ
 ਛੇਰਾਬਛੀਨੇਕਤਛੇਅਨੀਕੇਧਨੀਕੋਨਿਹੇ॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਗਜੇਮਹਸੁਰਪੁੰਮੀਰਨੰਹੁਰਭੁੰਮੀਨੰਤੰਪੁਰਭੇਖੰਅਨੁ
 ਪੀ॥ਵਲੇਵਲਅਲਾਈਜਿਵੀਜੁਗਤਈਤੰਭੰਘੰ
 ਲਿਜਈਭੁੰਸਈਸੁਪੁੰਲਗੇਘਾਭਥੰਬੰਰੋਜਮ
 ਨੰਕੋਰੋਅੰਕਨੇਰੰਛੰਭੰਬੰਕਾ॥ਬੰਰੋਆਨਿਮੰਕੋ
 ਭੰਜੋਆਜਿਤੰਕੋਚਲੰਦੇਵਲੰਕੋਤੰਜੋਬੇਗਲੰਕਾ॥
 ੬੦੦॥ਮੰਤਰ॥ ਰੋਸਭੇਰਤਜਿਤੋਸਨਿਸਾਚਰਸ੍ਰੀਰਘੁ
 ਰਾਜੰਕੋਘਾਇਪੁਰੋਗਾਫੇਰਿਬੰਡੋਕਰਿਕੋਸੁਤੰਕੋਸਿਲ
 ਸੋਅਪਥੀਚਹਿਕਾਟਿਉਤੰਗਾਫੇਰਿਬੰਡੋਕਰਿਕੋਸਰਿ
 ਵਰਨਧਇਪੇਕਪਿਪੁੰਜਸੰਘਾਗਾਪੰਟਿਸਿਲੋਹ
 ਹਥੀਪਰੋਸੰਗਛੀਏਜਮਦਕੁਚਲਾਇਬਿਰੇ॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਸ੍ਰੀਰਘੁਬੀਰਸਰਸਨਲੈਗਿਸਰਨਿਘਨੇਰਨਬਨਪੁ
 ਹੇਗਾਬੀਰਨਮਰਿਦੁਸਰਗਾਏਸਰਅੰਬਰੇਤਬਰਸੇਜਨੁ
 ਬਗਾਬਜਗਜੀਰਥਪੁੰਜਗਿਰੇਧਰਪਤਿਅਨੇਕਸੁਕੰ

ਨਗਨਗੋ॥ ਫਗੁਨ ਪੰਨ ਪ੍ਰਚੰਡ ਬਹੁ ਬਨ ਪੌੜ ਨ ਕੋ ਜਨੁ
 ਤੇਜੁ ਉਡੇਗੇ॥ ੬੯॥ ਰੋਸ ਭਰੇ ਨ ਮੈਂ ਰਘੁ ਨਾਥ ਸੁਗੰਧ
 ਨ ਕੋ ਬਹੁ ਬਨ ਪ੍ਰਗੋਸ਼ੈ ਨ ਨੈਕ ਲਗੀ ਤਿਨ ਕੋ ਤ
 ਨ ਛੇਰਿ ਜਿਹੈ ਸੋਈ ਪਾਧ ਪਧੇਗੇ॥ ਬਾਜਗ ਜੀਰਥ ਰਾਜ
 ਰਥੀਰ ਨ ਭੁੰਮਿ ਪਰੇਇੰ ਭੀ ਤਿਸੈ ਧਰੇ॥ ਜਨੈ ਬਸੰਤ
 ਕੇ ਅੰਤ ਸਮੈ ਕਰ ਲੀਰ ਲਪੰਨ ਪ੍ਰਚੰਡ ਉਖੇਗੇ॥ ੭੦॥
 ੭੦॥ ਧਾਇ ਪਰੇ ਕਰਿ ਕੋ ਪਬਨ ਘੁੰਮੈ ਤਿਨ ਕੋ ਜੀਅ
 ਰੋਸ ਜਗਿਯੋ॥ ਕਿਲਕਾਰਿ ਪੁਕਾਰਿ ਪਰੇ ਚੁੰਘੈ ਗਨਛ
 ਡਿਹੀ ਨ ਚੀਏ ਕਠਿ ਗਿਯੋ॥ ਗਹਿ ਬਨ ਕਮਨ ਗਰ
 ਬਰ ਛੀਉ ਤੇ ਰਲ ਰਵਨ ਕੋ ਉਮਿ ਗਿਯੋ॥ ਭਰਜੁ
 ਫਿਅਰੁ ਫਿਗਿਰੇ ਪਰਨੀ ਫਿਜਰਾ ਜਭੁ ਮਿਯੋ ਸਿਵ ਧਿਅ
 ਨ ਡਿਗਿਯੋ॥ ੭੧॥ ਜੁਫਿਅਰੁ ਫਿਗਿਰੇ ਭਵੈ ਤਨ ਧਾ
 ਇਅ ਧਾਇ ਧਨੇ ਭਰੇ ਗੋ॥ ਜੰਬੂ ਕਗਿਯੋ ਪਿਸਾਚ
 ਨਿਸਾਚ ਰੁਲਾਫਿਰੇ ਨ ਮੈਂ ਰਸੇ ਨਾ॥ ਕੰਪਿਓ ਰੀਸੁ
 ਰਿਸਾਚਿ ਰਿਸਾਰਿ ਗਪਲ ਨ ਛੇਰਿ ਪੁਲੈ ਅਨੁਮ
 ਨਾ॥ ਭੁਮਿ ਅਕਾਸ ਉਚਾ ਸਭ ਏਗਨ ਦੇਵ ਅਰਿਵ
 ਭੁਮੇ ਭਰੇ ਗੇ॥ ੭੨॥ ਰਵਨੇ ਸਭ ਰਿਖੇ ਨ ਮੈਂ ਗਿਸਿ
 ਸੈ ਸਭ ਓਧ ਪ੍ਰਯੋਗ ਪ੍ਰਗੋ॥ ਭੁਮਿ ਅਕਾਸ ਰਿਸਾਚਿ
 ਰਿਸਾਚ ਰੁਕੇ ਨ ਹਿਜਾ ਤਨਿ ਹੋਗੇ॥ ਸੀਰਧੁ ਰਾਜ
 ਸਰਸਨ ਲੈ ਛਿਨ ਮੈਂ ਛੁਭਿ ਕੈ ਸਰਪੁ ਜਨੁ ਡੇਗੇ॥ ਜਾ
 ਨੁਕਰਨ ਉਦੈ ਨਿਸਿ ਕੈ ਸਬ ਧੀਤ ਮਤੈ ਪਧੇਗੇ॥ ੭੩॥

ਹੋਸਭੋਗਨਮੋਹਧੁਨਥਕਮਾਨਲੈਬਾਨਮਨੇਕਚ
 ਲਾਏ॥ ਬਾਜਗਜੀਗਜਰਾਜਧਨੇਰਥਰਾਜਬਨੇਕ
 ਹਿੰਸਉਡਾਏ॥ ਜੇਦੁਖਦੇਹਸਹੇਸਿਖਕੇਹਿਤਤੇਗਨਾ
 ਜੁਪ੍ਰਤੰਛਰਿਖਾਏ॥ ਰਾਜੀਵਲੋਚਨਰਾਮਕੁਮਾਰਧਨੰ
 ਰਨਧਾਲਿਧਨੇਧਰਧਾਏ ੬੧੩॥ ਗਵਨਹੋਸਭ
 ਹਿੰਸਗਰਜਿਯੋਗਨਮੋਲਾਹੋਕੈਸਭਸੈਨਭਾਜਨਿਯੋ॥
 ਆਪਹਿਹੰਕਿਹਬਿਮਾਹਤੀਗਹਿਸੀਰਧੁਨੰਰਨਸੋਰ
 ਨਠਨਿਯੋ॥ ਚਾਬੁਕਮਾਰੀਕੁਰਾਇਤੁਰੀਗਨਚਾਇਪਰਿ
 ਯੋਕਛੁੜਾਸਨਮਾਨਿਯੋ॥ ਬਾਨਨਤੋਇਹੰਭਾਂਤਿਹੰ
 ਮਨੰਸਰਬੀਸੋਰਥਛੋਗਿਸਧਾਨਿਯੋ ੬੧੪॥ ਸੀਰਧੁਨੰ
 ਰਨਕੀਭੁਜਤੋਜਬਛੋਗਿਸਰਾਸਨਬਾਨਓਡਾਨੋ॥ ਭੂਮਿ
 ਅਕਾਸਪਤਰਾਚਹੰਚਕਪੁਰਿਗੇਨਹਿਜਤਪਛਨੋ॥
 ਤੇਗਿਸਨਹੰਸੁਬਾਹਨਕੇਤਨਛੋਗਿਏਓਹਿਓਰਪਰਨੇ
 ॥ ਛੇਰਿਕੈਓਟਨੁਕੋਟਨੁਕੋਟਸੁਓਟਸੋਜਾਨਕੀਬਾਨਪ
 ਛੇਨੇ ੬੧੫॥ ਸ੍ਰੀਅਸੁਰਾਸਰਨਕੇਕਰਕੇਜਿਨੇਕਹਿਬ
 ਨਾਬਿਬੈਤਨਚਾਖਿਯੋ॥ ਭਾਜਿਸਕਿਯੋਨਭਿਗਿਯੋਹਰ
 ਕੈਭਟਏਕਹਿਧਾਇਪਰਾਪਰਾਖਿਯੋ॥ ਛੇਰਿਸੁਬਾਹੁਸ
 ਨਹਨੋਕੈਸਰਓਟਨਕੋਟਕਰਿਯੋਤਿਹੰਲਾਖਿਯੋ॥ ਸ੍ਰੁ
 ਜੁਭਾਅਪਰਾਹੀਗਨਚਾਗਿਗਿਏਪਰਾਇਨਭਾਖਿਯੋ ੬੧੬॥
 ਆਨਿਅਗੇਸੁਮੇਸਭਹੀਭਦਜੀਯਤਬਚੇਗਨ
 ਛਾਡਿਪਰਨੋ॥ ਦੇਵਾਦੇਵਨਕੇਜਿਤਿਯਾਨਕੋਦਿਹੰਤੇ

ਕਹਿਏਕਨਜਾਨੋਸ੍ਰੀਗਧੁਰਾਜਪਰਕ੍ਰਮਕੋਲਖਿਤੇ
 ਜਸਮੂਹਸਭੈਭਯਾਨੋਓਟਨਕੁਰਿਸੁਕੇਟਹਿਠੀਪ
 ਕੈਲੈਕਕੋਛਾਭਿਪਲੈਕਸਿਧਨੇ॥੬੧॥ਗਵਨੇਸ
 ਭਗਿਯੋਗਨਮੈਗਹਿਬੀਸਹੁਬਹੰਧਬਿਅਪ੍ਰਹਗਾਭੁ
 ਮਿਅਕਸਰਿਸਾਬਿਰਿਸਾਚਕਚੁਗੁਕੇਨਹਿਜਾ
 ਤਨਿਹੋਗਠੇਕਨਤੋਛਲਤੋਮਪਿਤੇਅਧਤੇਕਟਿ
 ਕੋਰਨਮੰਡਲਡੋਗਛੰਤ੍ਰਪੁਜਬਰਬਾਜਰਬੀਰਬਕ
 ਟਿਸਬੈਰਧੁਰਾਜਉਤੋਗੇ॥੬੨॥ਗਵਨਚੋਪਿਚ
 ਲਿਯੋਚਪਿਕੈਨਿਜੁਬਾਜਬਿਯੀਨਜਥੈਰਬਜਾਨਿਯੋ
 ॥ਛਲਿਤਿਸੁਲਗਰਾਬਰਛੀਗਹਿਸ੍ਰੀਗਧੁਨੰਰਨ
 ਸੋਰਨਠਾਨਿਯੋਯਾਇਪਹਿਯੋਲਲਕਾਹਿਰੀਕਪਿ
 ਪੁੰਜਨੁਕੋਕਛੁਤਾਸਨਮਾਨਿਯੋਅੰਗਰਾਮ੍ਹਰਿਹਨ
 ਵੰਤਤੇਲੈਭਟਕੋਟਿਹਨੇਕਹਿਏਕਨਜਾਨਿਯੋ॥੬੩॥
 ਗਵਨਕੋਧੁਰਾਜਜਬੈਰਨਮੰਡਲਅਵਤਮਧਿ
 ਨਿਹਿਯੋਬੀਸਸਿਲਾਸਿਤਸਾਇਕਲੈਕਹਿਕੋਪ
 ਬੰਡੋਭਮਧਿਪ੍ਰਹਯੋਭੇਰਿਚਲੇਮਮਸਥ
 ਲਕੋਸਗ੍ਰੇਨਨਰੀਸਰਬੀਚਪਖਾਹਿਯੋਅਗੋਹਿ
 ਗੰਗਚਲਿਯੋਹਠਕੈਭਟਧਮਕੋਭੁਲਿਨਨਮਉਚ
 ਹਿਯੋ॥੬੪॥ਗੋਸਭਗਿਯੋਗਨਮੈਧੁਨਬਸੁਪਾਨਕੇ
 ਬੀਚਸਰਸਨਲੈਕੈਪਾਂਚਿਕਪਾਇਹਦਾਇਰਯੋ
 ਤਿਹੰਬੀਸਹੁਬਹੰਧਿਨੰਓਹਿਕੈਕੈ॥੬੫॥ਗਵਨਬਾਨਬ

ਵਨਰਸੀਸਿਰਕਟਿਰਈਸਿਵਲੋਕਪਠੈਕੈ॥ਸ੍ਰੀ
 ਧੁਰਾਜਬਧਿਐਸਿਖਕੰਥੁੰਜਨੁਜੁੱਧਸੁਖੰਬਰ
 ਜੈਕੀ॥੨੧॥ਗੁਣ੍ਰੰਡਿਕੁਲਥੀਜਿਓਕੇਡਰਸੁਗਜਚੰ
 ਰੁਹੁੰਤੈਭੀਤੀ॥ਲੁਟਿਲਘੰਧਨਜੰਨਧਨੇਸਕੋਥੁ
 ਹਮਹੁੰਤੈਚਿਤਮੈਨਿਚੀਤੀ॥ਇੰਦੁਸੇਭੁਪਅਨੇਕ
 ਲਹੈਇੰਸੋਠਿਰਿਕੈਗਿਹਜਾਤਨਜੀਤੀ॥ਸੰਗਨਅਜੁ
 ਭਲੇਰਪੁਰਾਜਸੁਜੁੱਧਸੁਖੰਬਰਕੈਸਿਖਲੀਤੀ॥੨੨॥

ਜਿਹੀਸਿਖਦਨਖਪੁੰਮਮਪਤੀ॥

ਅਲਿਕਛੰਦਾਚਟਪਟਸੈਨੰਖਟਪਟਭਾਜੇ॥ਫੁਟਪੁ
 ਟਜੁਫਿਯੋਲਖਰਨਗਜੇ॥ਸਟਪਟਭਾਜੇਅਟਪਟਸੁ
 ਗੀ॥ਫੁਟਪਟਬਿਸਰੀਘਟਪਟਹੁੰ॥੨੩॥ਚਟਪ
 ਟਪੈਠੇਖਟਪਟਲੰਕੀ॥ਗਨਤਜਿਸੁਰੇਸਰਬਰਬੰਕੀ॥
 ਫੁਟਪਟਲਬਰੰਨਰਬਰੰਨੈਨੀ॥ਧਕਿਧਕਿਉਚਰਤ
 ਭਕਿਭਕਿਬੈਨੀ॥੨੪॥ਸਰਬਰਾਮੰਚਰਨਰਮੇਰੀ॥
 ਫੁਟਪਟਬੰਕਟਿਕਟਿਡੇਰੀ॥ਤਬਸਬਭਗੇਰੀਖਿਰ
 ਖਿਪੁਨੀ॥ਖਟਪਟਮੇਰੀਫੁਟਪਟਬਨੀ॥੨੫॥ਚਟਪ
 ਟਗਨੀਸਟਪਟਧੰਈ॥ਸਟਪਟਰੇਵਤਸਟਪਟਅਈ
 ॥ਚਟਪਟਗਲੀਅਟਪਟਪਾਘੀ॥ਬਰਨਰਨਿਰਬੇਰਪੁ
 ਬਰਾਘੀ॥੨੬॥ਚਟਪਟਲੋਟੈਅਟਪਟਧਰੀ॥
 ਅਤਿਕਸੋਰੇਵੈਬਰਨਰਬਰਨੀ॥ਪਟਿਪਟਿਡੇਰੈਅਟ
 ਪਟਛੋਰੀ॥ਧਕਿਕਪੁਰੰਸਰਪਰਡੇਰੈ॥੨੭॥

ਪਸਮਗੀਤਾ ਪਠਿਯੋ ਪੰਨ ਪ੍ਰਤੀ ਹੁਤੋ ਅਗੰਦੁਤੀ॥
 ੬੪੧॥ ਚਲਿਯੋ ਪਾਇਕੈ ਕੋ॥ ਸਿਮ੍ਹ ਸੁਪਿਯੈ ਕੋ॥ ਹੁਤੀ ਬਾ
 ਗਮਾਂ ਹੀ॥ ਤਰੈ ਬ੍ਰਿਛ ਛਹੀ॥ ੬੪੨॥ ਪਠਿਯੋ ਜਾਇ ਪਾ
 ਯੀ॥ ਸੁਨੇ ਸੀਅਮਾ ਯੀ॥ ਰਿਪੰ ਰਾਮ ਮੋਗਾ॥ ਖਰੋਤੋ ਹਿੰਦੂ ਰੋ
 ੬੪੩॥ ਚਲੇ ਬੇਗਸੀਤਾ॥ ਜਹੰਗਮ ਜੀਤਾ॥ ਸਭੈ ਸੰਤੁ
 ਮੋਗਾ॥ ਭੁਅੰਭੁ ਰੁਤੋ ਗੇ॥ ੬੪੪॥ ਚਲੀ ਮੇਰ ਕੈ ਕੋ॥
 ਹੁਨੁ ਸੰਗ ਲੈ ਕੋ॥ ਸਿਮ੍ਹਾ ਰਾਮ ਦੇਖੋ॥ ਵਹਿੰਦੁ ਪਲੇਖੇ॥ ੬੪
 ੫॥ ਲਗੀ ਆਨਿ ਪਯੀ॥ ਲਖੀ ਰਾਮ ਰਾਣੀ॥ ਕਹਿਯੋ
 ਕਵਲ ਨੈਨੀ॥ ਬਿਧੁ ਬਾਕ ਬੈਨੀ॥ ੬੪੬॥ ਧਸੋ ਆ
 ਗਿ ਮਧਿ॥ ਤਬੈ ਹੋਤੁ ਸੁਧੀ॥ ਲਈ ਮਾਨ ਸੀ ਸੀ॥ ਗਚਿਯੋ
 ਪਵ ਕੀ ਸੀ॥ ੬੪੭॥ ਗਈ ਪੈਰਿ ਐਸੋ॥ ਘਨੰ ਬਿੱਜੁ
 ਜੈ ਸੋ॥ ਸੁਤੰ ਜੈ ਮਗੀਤਾ॥ ਮਿਲੀ ਤਿ ਮਸੀਤਾ॥ ੬੪੮॥
 ਧਸੀ ਪਾਇ ਕੈ ਕੋ॥ ਰਹੀ ਕੁੰਦ ਨੂੰ ਕੋ॥ ਗਰੋ ਰਾਮ ਲਈ
 ॥ ਕਚਿ ਯੋ ਕ੍ਰਿਤ ਗਈ॥ ੬੪੯॥ ਸਭੈ ਸਾਧਮਾਨੀ॥ ਤਿ
 ਹੁੰਦੇ ਕਜਾਨੀ॥ ਬਜੇ ਜੀਤ ਬਾਜੇ॥ ਤਬੈ ਰਾਮ ਜੇ
 ॥ ੬੫੦॥ ਲਈ ਜੀਤੀ ਸੀਤਾ॥ ਮਹਾ ਸੁਭਗੀਤਾ॥ ਸਭੈ
 ਵੇਦ ਰਖੋ॥ ਨਭੰ ਪੁਰ ਪਾਬ ਰਖੇ॥ ੬੫੧॥ ਤਬੈ ਪੁਰ ਪ
 ਲੈ ਕੋ॥ ਚਛੈ ਜੁਧ ਜੈ ਕੋ॥ ਸਬੈ ਸੁਗਾਜੋ॥ ਬਜੇ ਜੀ
 ਤ ਬਾਜੇ॥ ੬੫੨॥ ਚਲੇ ਮੇਰੁ ਪੈ ਕੋ॥ ਸਿਮ੍ਹਾ ਸਾਥ ਲੈ
 ਕੋ॥ ਪੁਗੀ ਅਵਧ ਪੇਖੀ॥ ਮਨੋ ਸੁਗਲੇਖੀ॥ ੬੫੩॥

ਚਿਹਰਕਹੰ ਹੈ॥੬੬੩॥ ਬਾਲਭਵਿਦੇਸਮਾਏ॥ ਜੀ
 ਤੇਜੁਆਨਜਾਇ॥ ਮਾਕਾਮਿਲਕਮਾਲਸੁਹਤਿ॥ ਵਹ
 ਗੁਲਚਿਹਰਕਹੰ ਹੈ॥੬੬੪॥ ਰੋਸਨਜਹੰਨਖੁਬੀ॥ ਜਾ
 ਚਿਹਰਕਲੀਮਹਫਤਜ॥ ਆਲਮਕੁਸਾਇਜਿਲਵੈ
 ॥ ਵਹਗੁਲਚਿਹਰਕਹੰ ਹੈ॥੬੬੫॥ ਜੀਤਿਬਜੰਗਜਲਿ
 ਮਾਕੀਨੇਖੁਰੰਗਪਠਾ॥ ਪੁਰਪਕਬਿਵਨਬੈਗਾ॥ ਸੀਤ
 ਰਵਨਕਹੰ ਹੈ॥੬੬੬॥ ਮਾਰਗੁਸਾਲਖਤਗਾਕੀਨੇਹ
 ਜਰਛਵਗਾ॥ ਸਤਿਗਿਸਤਬਧਈ॥ ਵਹਗੁਲਚਿਹਰ
 ਕਹੰ ਹੈ॥੬੬੭॥ ਇਤੰਮੀਰਮਾਮਾਜਨਜਾ॥

ਮਮਾਦਲਾਛੰਦੀ॥ ਸੁਨੇਰਮਮਾਏ॥ ਸ

ਭੈਲੇਗਧਏ॥ ਲਗੇਅਨਿਪਾਣੀ॥ ਮਿਲੇਰਮਰਾਣੀ॥੬੬੮॥

ਕਉਚੈਰਛੰਦੀ॥ ਕਉਪਨਖੁਗੈ॥ ਪਰੇਮਤਪਈ॥

ਲਏਕਠਲਈ॥੬੬੯॥ ਮਿਲੈਕਠਰਵੈ॥ ਮਨੈਸਕ

ਪਵੈ॥ ਕਰੈਬੀਰਬਤੈ॥ ਸੁਨੈਸਬਮਤੈ॥੬੭੦॥ ਕਰੈ

ਵਨਏਤਾ॥ ਗਨੈਕੰਨਕੇਤਾ॥ ਮਿਲੇਲਛਮਤਾ॥ ਪਰੇਪ

ਇਭੁਤੀ॥੬੭੧॥ ਮਿਲੇਭਰਥਮਤਾ॥ ਕਹੀਸਬਬ

ਤੀ॥ ਧਨੰਮਤਤੋਕੀ॥ ਅਨਕੀਨਮੋਕੀ॥ ਮਕਹੰਦੇ

ਸਤੰਗੇ॥ ਲਿਖੀਲੇਖਮੇਗਾਹੁਨੀ॥ ਸੋਹਈ॥ ਕਰੈਕੰਨਕ

ਈ॥੬੭੨॥ ਕਰੈਤਖਮਤੀ॥ ਮਿਲੈਫੇਰਿਭੁਤੀ॥ ਸੁਨੇਭ

ਰਥਧਏ॥ ਪਗੀਸੀਸਲਏ॥੬੭੩॥ ਭਰੇਰਮਅੰਕੀਮਿ

ਟੇਸਬਸੰਕੀ॥ ਮਿਲੇਸੁਤੰਤਾ॥ ਸਰੰਸਸਤੰਗੀਤ

ਜਦੋਂ ਧੁੰਧੀ ਭੁੰਗੀ॥ ਪਗੀਰ ਮਰ ਗਈ॥ ਕਗੀਰ ਜਾ ਮਰ ਚਾ॥ ਰਿ
 ਜੰਥੇ ਰਚਰਚਾ॥ ੬੭੬॥ ਕਗੀਰ ਤਗੀਰ ਨੀ॥ ਭਰੇ ਬੀਰ ਮ
 ਨੀ॥ ਰਿਯੋਰ ਮਰ ਜੀ॥ ਸਰੇ ਸਰ ਬਕਾ ਜੀ॥ ੬੭੭॥ ਬੁਢੇ
 ਬਿਪੁਲੀ ਨੇ॥ ਸੁਤੰ ਰਗ ਕੀ ਨੇ॥ ਭਏਰ ਮਰ ਜਾ॥ ਬਜੇ ਜੀ
 ਤਬ ਜਾ॥ ੬੭੮॥ ਕਗੀਰ ਪੁਰ ਤਛੰਦਾ॥ ਚਉਂ ਚੌਕ ਕੇ
 ਤਧੀ ਬੁਲਾਏ॥ ਧਰੇ ਅਤਨੀ ਕੇ ਪੁਰੀ ਅਵਧਾਏ॥
 ਗਹੇਰ ਮਪ ਅੰਪਰ ਮਪੁਰੀ ਤਿਕੈ ਕੈ॥ ਮਿਲੇ ਚੌਤ੍ਰ ਦੇ ਸੀ ਬ
 ਡੀ ਭੇਟ ਦੇ ਕੈ॥ ੬੭੯॥ ਰਏ ਚੀਨ ਮਾ ਚੀਨ ਮੀਨ ਤਦੇ ਸ
 ਮਹੁ ਸੁੰਦਰੀ ਚੌਰ ਕਾ ਚੌਰ ਕੇ ਸੀ॥ ਮਨ ਮਾਨ ਕੀ ਧੀਰ ਚੀ
 ਰੀ ਅਨੇ ਕੀ॥ ਕੀਏ ਬੋਧ ਪੈ ਯੈ ਕਉ ਏਕ ਏਕ॥ ੬੮੦॥ ਰਏ
 ਆਨਿ ਮਨਿ ਮਾਨਿ ਕੰਥਾ ਜਗ ਜੀ॥ ਭਲੇ ਭੇਟ ਪੇਰੀ ਸਜੇ
 ਸਰਬ ਸਾਜੀ॥ ਰਬੰਥੇ ਸਕੇ ਧੀਰ ਚੀਰੀ ਅਨੰਤੀ॥ ਮਨਿ
 ਮਾਨਿ ਕੰਥਾ ਧੀਰ ਅੰਰ ਦੁਰੰਤ॥ ੬੮੧॥ ਕਿਤੇ ਤੁਲਿਐ
 ਰਵਤੰ ਸੁੰਤਰੰਤੀ॥ ਰਏ ਬੇਸਕੇ ਸਾਜ ਸਜੇ ਸੁਪੰਤੀ॥
 ਕਿਤੇ ਬਾਜਰਾ ਜੰਗੀ ਜੀਨ ਸੰਗੀ॥ ਨਚੈ ਨੱਟ ਮਾਨ ਮਚੈ
 ਜੰਗਰੀ॥ ੬੮੨॥ ਕਿਤੇ ਪਖੇਰ ਪੀਲਾ ਜੱਪੁ ਮਾਨੀ॥ ਰ
 ਏ ਬਾਜਰਾ ਜੀ ਸਿਰਾ ਜੀ ਨਿਧਨੀ॥ ਰਈਰ ਕਤਨੀ ਲੀ ਮ
 ਨੀ ਗੰਗਰੀ॥ ਲਾਇਓਰ ਮੁਕੋ ਅਤਧੀ ਅਭੰਗੀ॥ ੬੮੩॥
 ਕਿਤੇ ਪਸਮਪਟ ਮੁਸੋਵਨ ਬਰਨੀ॥ ਮਿਲੇ ਭੇਟ ਲੈ
 ਭੰਤਿ ਭੰਤਿ ਅਭਰਨੀ॥ ਕਿਤੇ ਪਸਮਪਟ ਬੰਭਨੁ ਤੇ
 ਜੀ॥ ਰਏ ਸੀਖ ਧਾਮ ਸਭੋ ਭੇਜਿ ਭੇਜੀ॥ ੬੮੪॥ ਕਿਤੇ ਭੁਖ

ਨਤਨੁ ਤੇਜ ਅਨੰਤੀ॥ ਪਠੈ ਜਾਨ ਕੀ ਭੇਟ ਦੇ ਰੈ ਰੈ ਦੁਰੰਤੀ॥
 ਘਨੇਸਾ ਮਾਮਤ ਨ ਕੀ ਭੇਟ ਭੇਜੇ॥ ਹੋ ਚਿਤ ਕੋ ਜਾਹਿ ਹੋ
 ਹੋ ਸੁਹੇ ਜੋ॥ ੨੫॥ ਚਤੁਰੰਗ ਚਕ੍ਰ ਫਿਰੀ ਮਾਰੇ ਹੀ॥ ਲਾਸੇ
 ਕੁੰਘਨ ਚੜ੍ਹਤੀ ਮਸੀਖ ਸੋ ਹੀ॥ ਪਠੇ ਛੋੜੇ ਰੈ ਰੈ ਛਿਤ
 ਛੋੜੇ ਧਰੀ॥ ਹੋ ਸਰਬ ਗਰਬੀ ਕਰੇ ਪਰਬ ਭਰੀ॥ ੨੬॥
 ਕਟਿ ਛੋੜੇ ਕਲਾ ਏਵੇ ਭਰੇ ਸਾਮਰਾਜੀ॥ ਫਿਰੀ ਅਨਿਰਾਮੀ
 ਸੋ ਸਰਬ ਕਾਜੀ॥ ਫਿਰੀ ਛੋੜੇ ਜੋਤ ਪਤੀ ਸੋ ਸੁਤ ਛੋੜੇ॥
 ਕਰੇ ਜਾ ਅਗਿਆ ਧਰੇ ਬੀਰ ਅਤੀ॥ ੨੭॥ ਰਛੋ ਆ
 ਨਿਭੇਟੇ ਅਨੇਕ ਪ੍ਰਕਾਸੀ॥ ਲਾਖੀ ਸਰਬ ਲੋਕ ਸਹੀਰ
 ਵਨ ਗੀ ਸਹੀ ਬਿਸੁਨ ਦੇਵਾਰ ਨੂੰ ਹੋਰਤਾ॥ ਚਤੁ
 ਰੰਗ ਜਾਨਿ ਛੋੜੇ ਸਿਖਾਨ ਬਭਰਤਾ॥ ੨੮॥ ਸਹੀ ਬਿਸਨ
 ਅਵਤਾਰ ਕੇਤਾ ਜਿਨ ਨਿਛੋੜੇ॥ ਸਭੇ ਲੋਕ ਛਿਤਾ ਥਿਧਾ
 ਤਪ ਛਾਨਿ ਛੋੜੇ॥ ਫਿਰੀ ਛੋੜੇ ਚਰਚੰਕ੍ਰ ਚਤੁਰੰਗ ਧਰੀ॥
 ਛੋੜੇ ਚਕ੍ਰ ਵਰਤੀ ਭੁਅੰਗ ਵਨਰੀ॥ ੨੯॥ ਲਾਖੀ ਪਰਮ
 ਜੀਗੇ ਹੋ ਨੇ ਜੀਗਿਆ ਰੂਪੀ॥ ਮਹਾ ਦੇਵ ਦੇਵ ਲਾਖੀ ਭੁਪ
 ਭੁਪੀ॥ ਮਹਾ ਸੋਝ ਸੋਝ ਮਹਾ ਸਾਧ ਸਾਧੀ॥ ਮਹਾ ਰੂਪ ਰੂਪ
 ਲਾਖੀ ਬਿਖਾਧਿ ਬਿਖਾਧੀ॥ ੩੦॥ ਛਿਤੀ ਦੇ ਛਿਤ
 ਛਿਤੀ ਨਰੀ ਨਰੀ॥ ਮਹਾ ਜੋਧ ਜੋਧੀ ਮਹਾ ਬਹੁ ਬਹੀ॥
 ਸੁਤ ਬੇਰ ਕਰਤ ਗਨੁ ਰੂਪੀ॥ ਮਹਾ ਜੀਗਿਯੋ ਜੀਗੀ
 ਮਹਾ ਭੁਪ ਭੁਪੀ॥ ੩੧॥ ਪਿਰ ਪਰਗਤੀ ਸਿਵੀ ਸਿਧ ਰੂਪੀ॥
 ਬੁਧਿ ਬੁਧਿ ਰਤ ਗਿਧਿ ਗਿਧਿ ਰੂਪੀ॥ ਜਹੰ ਭਾਵ ਕੇ ਜੇ

ਨਜੈ ਸੈ ਬਿਚਰੇਗਾ ਤਿਸੀ ਹੁਪਸੈ ਤਵ ਨ ਤੈ ਸੈ ਨਿਹੇ
 ੬੬੨ ਸਭੈ ਸਸਤ੍ਰ ਪਗੀਲ ਹੋ ਸਸਤ੍ਰ ਗੰਤਾ ॥ ਰੂ
 ਦੇਵੇ ਹੀਲਾ ਖੇਪੁ ਨ ਹੰਤਾ ॥ ਜਿਸੀ ਭਵ ਸੈ ਜੋ ਨਜੈ
 ਸੈ ਬਿਚਰੇਗਾ ਤਿਸੀ ਰੰਗ ਕੇ ਕਾਢ ਕਾਢੇ ਨਿਹੇ ॥ ੬੬੩
 ॥ ਅਨੰਤ ਰੂਪ ॥ ਕਿਤਿ ਯੋ ਕਲਾ ਬੀਤਿ
 ਯੋ ਭਯੋ ਮਰ ਜੀ ॥ ਸਬੈ ਸੁਤ ਜੀ ਤੇ ਮਹਾ ਜੁਪ ਮਾ
 ਲੀ ॥ ਫਿਰਿ ਯੋ ਚੰਕ ਚੰਕ ਰਿਸਾ ਮਧਿ ਰਾਮੀ ॥ ਭਯੋ
 ਨ ਮਤ ਤੇ ਮਹਾ ਚੰਕ ਵਰਤੀ ॥ ੬੬੪ ॥ ਸਭੈ ਬਿਪ੍ਰ
 ਅਗਸਤ ਤੇ ਆਰਿ ਲੈ ਕੈ ॥ ਭ੍ਰਿਗੁ ਅੰਗਿ ਗਾਇਆ ਸ
 ਤੇ ਲੈ ਬਾਸਿ ਸਟੀ ॥ ਬਿਸੁ ਮਿਤ੍ਰ ਅੰਬਾਲਾ ਮੀਕ
 ਸੁ ਅੰਤੀ ॥ ਦੁਬਾਸਾ ਸਭੈ ਕਾਸਿ ਪੰ ਆਰਿ ਲੈ ਕੈ ॥ ੬੬੫
 ॥ ਜਬੈ ਮਰੇ ਖੇ ਸਭੈ ਬਿਪ੍ਰ ਆਇ ॥ ਪਗਿ ਯੋ ਪ
 ਇ ਪਾ ਯੋ ਸਿ ਭੁਤ ਜੁਗਤੀ ॥ ਰਯੋ ਆਸਨ ਅਰ
 ਘਪਾਰ ਅਘਪਤੀ ॥ ਰਈ ਆਸਿ ਪੰ ਮੰ ਨਿਨੇ
 ਸੰਪ੍ਰਸੰਨਿ ਯੀ ॥ ੬੬੬ ॥ ਭਈ ਗਿ ਪਿਰਾ ਮੰ ਬਡੀ ਗਿ ਯਾ
 ਨ ਚਰਚਾ ॥ ਕੋਹਿ ਸੁ ਬਜੈ ਮੈ ਬਢੇ ਏਕ ਗੰਥਾ ॥ ਬਿਰਾ
 ਬਿਪ੍ਰ ਕੀਨੇ ਘਨੀ ਰਛਿ ਨ ਰੈ ॥ ਚਲੇ ਦੇਸ ਦੇਸ ਮ
 ਹ ਚਿੰਤ ਹਰੇ ॥ ੬੬੭ ॥ ਏਹੀ ਬੀਚ ਆਯੋ ਮ੍ਰਿਤ ਸੁਤ
 ਸੁ ਬਿੱਪ੍ਰ ॥ ਜੀ ਐ ਬਾਲਾ ਆਜੈ ਨ ਤੋ ਤੇ ਹਿ ਸੁ ਪੰ ॥ ਸ
 ਭੈ ਬਤ ਜਾਨਿ ਯੋ ਚਿੰਤ ਤ ਹਿ ਰਾਮੀ ॥ ਰਿਸੰ ਬਾ ਮਏ ਤੋ
 ਬਿਵਨ ਹੰਕ ਮਿਯੋ ॥ ੬੬੮ ॥ ਹੁੰਤ ਏਕ ਸੁ ਦ੍ਰਿਸ

ਉਤ੍ਰਮਾਇਆ। ਭੁਲੈ ਕੰਧਮਾਇਆ ਪਸਿਯੋਂ ਅੰਧਮੁਖੰ
 ॥ ਮਹਾਉਗ੍ਰੰਤੋ ਜਾਤ ਪਸਿਅ ਤੋ ਉਗ੍ਰੰਤਿ ਨਿਯੰਤਾ ਹਿਰ
 ਮੰ ਅਸਿਅ ਪਹੰਥੀ ॥ ੬੪੮ ॥ ਜਿਯੋ ਬ੍ਰਹਮ ਪੁੰਤ੍ਰ ਹਰਿ
 ਯੋ ਬ੍ਰਹਮ ਸੋਗੀ ॥ ਬਢੀ ਕ੍ਰਿਤਾ ਮੰਚਤ੍ਰ ਕੁੰਟਮਾਇਆ
 ॥ ਕਰਿ ਰਸੰਸਾ ਹਸੁ ਲੋਗ ਜਾਵਈ ॥ ਫਿਰੀ ਚੱਕੁ ਚਰੰ
 ਬਿਖੈ ਮੰਤ੍ਰੀ ॥ ੬੪੯ ॥ ਜਿਨੇ ਦੇਸ ਦੇਸੰ ਨਰੇ ਸੰਸਾਰ
 ਮੀ ॥ ਮਹਾਜੁਧਾਤਿ ਤਿਨੂੰ ਲੋਕ ਜਾਨਿਯੋ ॥ ਰਯੋ ਮੰਤ੍ਰ
 ਅੰਤ੍ਰ ਮਹਾਭੂਤ ਭਰੀ ॥ ਕਿਯੋ ਸੈਨ ਨਾਥ ਸੁਮਿਤ੍ਰ ਕੁ
 ਮਾਰੀ ॥ ੬੫੦ ॥ ਸੁਮਤਿ ਮਹਾਗਿਖਰ
 ਘੁਬਗਾਜਗ ਕਿਯੋ ਜੈ ਧੁਨਿ ਘਰ ਘਗਾ ਦੁੰਦਰਿ ਬ
 ਜਤ ਰਗਗਾ ਪੁਰਿ ਹੀ ਧੁਨਿ ਸੁਰ ਪੁਰ ॥ ੬੫੧ ॥ ਸੁਛਰ
 ਮਹਾਘੁਨੰਦਨਾ ॥ ਜਗ ਪਤਿ ਮੁਨਿ ਗਨ ਬੰਦਨਾ ਧਰ
 ਧਿਰ ਲੋਨਰ ਚੀਨੀ ॥ ਸੁਖ ਦੇ ਦੁਖ ਬਿਨੁ ਕੀਨੀ ॥ ੬੫੨ ॥
 ਹਰ ਅਰਿ ਨਰ ਕਰਿ ਜਾਨੀ ॥ ਦੁਖ ਹਰ ਸੁਖ ਕਰਿ ਮਾਨੀ ॥ ਧੁ
 ਰਧ ਨਰ ਬਸੈ ॥ ਰੂਪ ਅਨੁਪ ਅਭੈ ॥ ੬੫੩ ॥
 ਦਗੀ ॥ ਪ੍ਰਭੂ ਹੈ ॥ ਅਭੂ ਹੈ ॥ ਅਜੇ ਹੈ ॥ ਅਭੈ ਹੈ ॥ ੬
 ੫੪ ॥ ਅਜੈ ਹੈ ॥ ਅਤੈ ਹੈ ॥ ਅਲੈ ਹੈ ॥ ਅਜੈ ਹੈ ॥ ੬੫੫ ॥
 ਬੁਲੈ ਚੁੜਭਾਂਤ ਸੁਮਿਤ੍ਰ ਕੁਮਾਰੀ ॥ ਕ
 ਰਿਯੋ ਮਾਥੁ ਸੰਤਿ ਸੈਵ ਨਗੀ ॥ ਤਹ ਏਕ ਦੇਤ ਲਵੰ ਉਗ੍ਰ
 ਤੇਜੀ ॥ ਤਯੋ ਤਹਿ ਆਪਸਿ ਵੰਸੁ ਲਭੇਜੀ ॥ ੬੫੬ ॥ ਹਰਿਯੋ
 ਬੀਮੰਤ੍ਰਿ ਦੇਯੋ ਏਕ ਗੰਮੀ ॥ ਮਹਾਜੁਧਾ ਲੀਮਾ ਧਰਮ

ਯੋ

ਉਨਿਯੋਗੁਨੈਤ੍ਰੇਲੀਕਧੁਗੀ

ਧਾਮੀ॥ ਸਿਵੰ ਸੁਲਹੀਨੰ ਜਥੈ ਸੁਤ੍ਰ ਜਾਨਿਯੋ॥ ਤਥੈ ਸੰ
ਗਤ ਕੇ ਮਹਾ ਜੁਧ ਨਿਯੋ॥ ੭੮॥ ਲਯੋ ਮੰਤ੍ਰ ਬੀਜੰ
ਲਿਖੰ ਨਿਯਾਇ ਸੀਸੀ॥ ਤ੍ਰਿਪੁਰਾ ਜੁਧ ਜੇਤਾ ਚ ਲਿਖੰ ਜਨੁ
ਈਸੀ॥ ਲਯੋ ਸੁਲਹੀਨੰ ਗਿਪੁ ਜੋਨ ਕਾ ਲੀ॥ ਤਥੈ ਕੋ
ਪਿਮੰਡਿਯੋ ਗੰਥਿ ਕਰਾ ਲੀ॥ ੭੯॥ ਭਜੋ ਘਾਇਖਯੰ
ਅਘਾਤੰ ਤਸੁ ਗੀ॥ ਹਸੇ ਕੰਕ ਬੰਕ ਘੁਮੀ ਗੰਨੁ ਗੀ॥ ਉ
ਠੈ ਪਟੁਕੰ ਕ੍ਰਿਪਾਨੰ ਪ੍ਰਹਰਾ ਗੰਨੰ ਸਮੰਡਿ ਮਹਾ ਸਸ
ਤ ਧਰੇ॥ ੮੦॥ ਫਿਰਿਯੋ ਆਪੁ ਦੈਤੰ ਮਹਾ ਸਕੈ ਕੋ॥
ਹਨਿਯੋ ਗੰਮਭੁਤੰ ਦਰੈ ਬਾਨ ਲੈ ਕੋ॥ ਗਿਪਨਾ ਸਹੇਤ
ਦਯੋ ਗੰਮ ਅਪੀ॥ ਹਨਿਯੋ ਤੰ ਹਿਸੀ ਸੁੰਦਰਾ ਜਪ ਜਾ
ਪੀ॥ ੮੧॥ ਗਿਰਿਯੋ ਬ੍ਰਹਮਿਭੁ ਮੰਘੁ ਮਿਯੋ ਖਾਇ ਘਾਤੰ
॥ ਹਨਿਯੋ ਸੁਤ੍ਰੰ ਤੰ ਤਿਸੈ ਚੰਪ ਚ ਯੀ॥ ਗਨੰ ਦੇਵਹ
ਰਖੇ ਸੁਬਰਖੰ ਤਫੁ ਲੀ॥ ਹਨਿਯੋ ਦੈਤੰ ਤ੍ਰੇਹੀ ਮਿਦਿਯੋ
ਸਰਬ ਸੁਲੀ॥ ੮੨॥ ਜਥੈ ਭੁਤਾਨ ਬੰਲਵੰ ਕੀਨ
ਨਾਸੀ॥ ਸਭੈ ਸੰਤ ਹਰਖੇ ਗਿਪ ਭੈਉ ਦਾਸੀ॥

॥ ੮੩॥ ਭਯੋ ਮਥੁਰੇ ਸੰਲਵੰ
ਨਾਸਕਰਤਾ॥ ਸਭੈ ਸਸਤ੍ਰ ਗੰਮੀ ਸੁਭੰ ਸਸਤ੍ਰ ਧਰਤਾ
॥ ਭਏ ਦੁਸਟ ਦੁਰੰ ਕੁਰੰ ਸੁਠਾ ਮੀ॥ ਕਰਿਯੋ ਗੰਜ ਤੈ ਸੋ ਜਿ
ਮਿਓ ਧਰਾ ਮੀ॥ ੮੪॥ ਕਰਿਯੋ ਦੁਸਟ ਨਾਸੰ ਸੁਪਾਪੰਤ
ਪ੍ਰਗੀ॥ ਗਈ ਸਿਧ ਪਰੰ ਸੁਬੰ ਚੰਪ ਹੀ॥ ਸੁਨਿਯੋ ਚਕ੍ਰ

ਗਲਵੰਦਾਜਮਰੀ ~~੧੫੫~~ ਭਈਯੋਉਤੈਅਇਤੈਰ
 ਵਨਗੀਕਹੀਜਨਕੀਸੋਸੁਕਬੰਸੁਪਗੀਸਚੈਕਬਾਗੀਮ
 ਤਮੰਦੁਸੋਭੀਲਖੇਜਹਿਸੁਰਬਗਕੀਕੁਤਛੇਭੰ
 ੧੫੬ ਸੁਨੀਏਮਬਾਨੀਸਿਆਧਮਧਾਮੀਗਚਿਯੋਏ
 ਕਬਗੀਮਹਾਭਿਰਾਮੀਗਚਿਯੋਭੁਖਿਤੰਹੀਗਚੀਰੰ
 ਅਨੰਤੀਲਖੇਇੰਦੁਪੰਖਲਜੋਸੋਭਵੰਤੰ ੧੫੭ ਮ
 ਨੀਲਾਲਖੋਜੰਸੁਸੋਭਾਇਮਾਨੀਸਭੇਦੇਵਹਰਖੇਦੁ
 ਚਿਯਾਸੁਗਜਨੀਗਏਰਾਮਤਮੀਸਿਆਸੰਗਈਨੋਕਿ
 ਤੀਕੋਟਿਸੁੰਦੀਸਭੇਸੰਗਕੀਨੋ ੧੫੮ ਗਚਿਯੋਏਕਮੰ
 ਰਿਗਮਹਾਸੁਭਠਾਮੀਕਹਿਯੋਰਾਮਸੈਨਤੰਧਮਧਾ
 ਮੀਕਹੀਕੇਲਖੇਲੰਸੁਬੇਲੰਪ੍ਰਭਗੀਉਤੰਜੰਨਕਾਲੰ
 ਸਮੈਜੈਸੋਜੋਗੀ ੧੫੯ ਗਚਿਯੋਸੀਅਗਰੁੰਸੁਨਿਯੋਸ
 ਰਬਥਾਮੀਕਹਿਯੋਏਮਸੀਤਪੁਨਿਰਬੈਨਰਾਮੀਫਿ
 ਰੰਬਗਬਗੀਬਿਦਾਨਬਰੀਜੀਸੁਨੰਪੁਨਾਧਿਯੋਏਹੈ
 ਕਾਜਕੀਜੈ ੧੬੦ ਰਿਯੋਰਾਮਸੰਗੀਸੁਮਿਤਭੁਮਾਗੀ
 ਰਈਜਨਕੀਸੰਗਤਕੇਸੁਪਗੀਜਹੰਧੋਰਸਾਯੰਤਮਾ
 ਲੰਬਿਕੁਲੀਤਹੰਛੋਡਿਕੋਮੀਅਅਯੋਉਤਲੰ ॥
 ੧੬੧ ਬਨੰਨਿਰਜਨੰਦੇਖਿਕੈਕੈਅਪਗੀਬਨੰਬਾਸਜਾ
 ਨਿਯੋਰੰਦੋਰਵਨਗੀਕਹਿਯੋਰੰਦੋਰਨੰਸੀਯਉਚੰਸੁਰਨੰ
 ॥ਗਨੰਜੋਮਬੀਰੰਲਗੇਮਰਾਮਬਨੰ ੧੬੨ ਸੁਨਿਯੋਬ
 ਲਾਮੀਕਸੁਵਨਰੀਨਬਾਨੀ ॥ਚਲਿਯੋਚੋਕਿਚਿਤਿਯੰ

ਤਜੀ ਮੋਨਿ ਅਨੀ॥ ਸਿਖਾ ਸੰਗਣੀ ਨੇਗਏ ਧਾਮ ਅੰ
 ਪੀ॥ ਮਨ ਬੱਚਕ ਮੰਦੁ ਗਾਜਾ ਪਜੰਪੀ॥ ੭੨੩॥ ਭਯੋ
 ਏਕ ਪੁੰਤੁ ਤਹ ਜਾਨਕੀ ਤੈ॥ ਮਨੋ ਗਮ ਕੀ ਨੈਦੁ ਤਿਯਾ
 ਰਾਮ ਸਿਖ ਤੈ॥ ਵਹੈ ਚਰਚਿ ਹਨ ਵਹੈ ਉਗ੍ਰ ਤੇਜੀ॥ ਮ
 ਨੋ ਅਪ ਅੰਸੰ ਦੁਤਿ ਯਕ ਫਿਭੇਜੀ॥ ੭੨੪॥ ਰਯੋ ਏ
 ਕ ਪਾਲੰ ਸੁ ਬਾਲੰ ਗਿਖੀ ਸੀ॥ ਲਖੈ ਚੰਦ੍ਰ ਪ੍ਰਕਿਰਿ
 ਵਸਈ ਸੀ॥ ਗਯੋ ਏਕ ਰਿਵਸੰ ਗਿਖੰ ਮੋਧਿ ਧਿਆਨੀ॥ ਲ
 ਯੋ ਬਾਲਾ ਸੰਗੀ ਸਿਖਾਇ ਸਨਨੀ॥ ੭੨੫॥ ਰਹੀ ਜਾ
 ਤ ਸੀਤਾ ਮਹਾ ਮੋਨਿ ਜਗੋ॥ ਬਿਨ ਬਾਲ ਪਾਲੰ ਲਾਭੀ
 ਸੋਕ ਪਗੋ॥ ਕੁਸਾਹ ਬਲੈ ਕੈ ਰਚਿਯੋ ਅੰਗ ਬਾਲੀ॥
 ਤਿਸੀ ਗੁਪਗੀ ਅਨੁਪੰਤੁ ਤਲੀ॥ ੭੨੬॥ ਫਿਰੀ ਨਾਇ
 ਸੀਤਾ ਤਹ ਅਨਿਰੋਧੀ॥ ਵਹੀ ਗੁਪ ਬਾਲੰ ਸੁਪਲੀ
 ਬਿਸੇਖੀ॥ ਕ੍ਰਿਪਾ ਮੋਨਿ ਕਜੰ ਪਨੀਜਾ ਨਿਕੀਨੀ॥ ਦੁ
 ਤਿਯ ਪੁੰਤੁ ਤੈ ਕ੍ਰਿਪਾ ਜਾਨਿ ਰੀਨੀ॥ ੭੨੭॥ ਉਤੈ ਬ
 ਲਾਪਲੇਇ ਤੈ ਅਵਧਾ ਜੀ॥ ਬੁਲੈ ਬਿਪ੍ਰਜੰ ਗਿਖੰ
 ਤਜਿਯੋ ਏਕ ਬਾਜੀ॥ ਗਿਪੰਨਾ ਸਕਰਤਾ ਰਯੋ ਸੰਗਤਾ
 ਕੋ॥ ਬਡੀ ਫੌਜ ਲੀਨੇ ਚਲੇ ਸੰਗ ਵੇਕੋ॥ ੭੨੮॥ ਫਿਰੀ
 ਯੋਰੇ ਸਰੇ ਸੇਨੇ ਸੇਨ ਬਾਜੀ॥ ਕਿਨੀ ਨਾਂਹਿ ਬਾਧੀ ਮਿ
 ਲੇ ਅਨਿਰਾਜੀ॥ ਮਹਾ ਉਗਧਨ ਵਾਬਡੀ ਫੌਜ ਲੇਕੋ॥
 ਪਰੇ ਅਨਿਪਾਯੰ ਬਡੀ ਭੇਟ ਦੇਕੋ॥ ੭੨੯॥ ਰਿਸਾ ਚਰਿ
 ਜੀਤੀ ਫਿਰੀ ਯੋ ਫੇਰਿ ਬਾਜੀ॥ ਗਯੋ ਬਾਲਾ ਮੀਕ ਗਿਖਿ ਸਾ

ਨਤ ਜੀ॥ ਜੈ ਬੈਭਲ ਪੌੜੈ ਲਵੈ ਛੋਰਿ ਬਾਚਿ ਯੋਧ
 ਕੋਉ ਗੁਪਤੁ ਅੰਧ ਸੰਗੁ ਰਹਿ ਯੋਧ ਬਿਛੰਬ ਜ
 ਘਾਟਿ ਜੋ ਲਾਖਿ ਸੰਸਾਰੁ ਪਗੀ ਬੈਠੈ ਨ ਰੋਸੈ ਸਗਲ ਸੈ
 ਨ ਪੁਕਰੀ॥ ਕਹੰ ਜਤਿ ਰੇ ਬਾਲ ਲੀਨੇ ਤੁਰੰਗੀ॥ ਤੇਜੋ ਨ
 ਹਿਯੋ ਕੋ ਸੋ ਜੀ॥ ਅਨਿਜੰਗੀ ਸੁਨਿਯੋ ਨ ਮਹੁੰ ਪ
 ਜੈ ਸੋ ਨ ਸੁਗੀ॥ ਮਹਾ ਸਸਤ੍ਰ ਪਗੀ ਮਹਾ ਲੋਹ ਪੁਗੀ॥ ਹੇ
 ਬੀਰ ਰੇ ਸਤ੍ਰ ਸਸਤ੍ਰ ਲੋਕੀ॥ ਪਹਿਯੋ ਮਹਿ ਸੈਨ ਬੈਠੈ
 ਨ ਕੋ ਕੋ ਭਲੀ ਭਤਿ ਮਹੇ ਪਰੇ ਸੁ ਸੁਗੀ॥ ਗਿ
 ਰੰਗੁ ਜਧਾਰੀ ਪੁਰਿ ਪੁਗੀ॥ ਉਠੀ ਸਸਤ੍ਰ ਰੰਗੁ ਮਹਾ ਭਤੀ
 ਗੀ॥ ਭੁਮੇਂ ਰੰਗੁ ਮਹਾ ਭਤੀ ਤਨੈ ਭਤੀ ਗੀ॥ ਗਿਰਿਯੋ ਲੁੱ
 ਬ ਪੁੰਥ ਸੁਜੰਥ ਬਾਜੀ॥ ਭੁਮੇਂ ਭੁਫੁਰ ਬੀ ਬਿਨੁ ਸੁਰ
 ਤਾ ਜੀ॥ ਗਿਰੇ ਸਸਤ੍ਰ ਹੀਨ ਬਿਅਸਤ੍ਰ ਤੁਸੀ॥ ਹਸੇ ਭੁਤ
 ਪ੍ਰੇਤ ਭੁਮੀ ਗੀ॥ ਨਹੁੰ ਘਨੈ ਘੋਰੀ ਸਨ ਬੀਜੇ
 ਅਪਗੀ॥ ਖਹੇ ਬੀਰ ਪੀਰ ਉਠੀ ਸਸਤ੍ਰ ਰੰਗੀ॥ ਚਲੇ ਸਰ
 ਗੁੰਚ ਤ੍ਰਿਵਿਚਿ ਤ੍ਰਿਤ ਬਨੀ॥ ਗਨੈ ਸਗੋ ਜੇ ਮਹਾ ਤੇਜਵ
 ਨ ਉਠਈ॥ ਰਿਖਈ॥ ਨਚਈ
 ਚਲਈ॥ ਭੁਮਈ॥ ਰਿਖਈ॥ ਕੰਪਈ॥ ਚਲ
 ਈ॥ ਕਟਈ॥ ਅਪਗੀ॥ ਪੂਰਗੀ॥ ਸੁਨੁਗੀ
 ਪਚਗੀ॥ ਪੂਰਗੀ॥ ਹੋਰਗੀ॥ ਕਟਈ॥ ਉਠ
 ਈ॥ ਗਿਰਈ॥ ਭੁਗਈ॥ ਰਿਖਈ॥ ਚਲਈ॥ ਨਚ
 ਈ॥ ਤਸਈ॥ ਚੁਟਈ॥ ਜਬਸ

ਗਲਗੋ॥ ਤਬ ਸਭਤਗੋ॥ ਰਲਪਤਿ ਮੋਗੋ॥ ਭਟਕ
 ਰਕੇ॥ ਤਖਤਜਿਤਗੋ॥ ਰਪੁਬਰਾਗੋ॥ ਬ
 ਹੁਬਿਪਿਓ॥ ਵੈਸਮੁਹੰਨਜੋ॥ ਵੈ॥ ਲਾਵਅਰਿ
 ਮੋਗੋ॥ ਤਵਰਲਹੋ॥ ਵੈਸਿਸਿਜੀਤੀ॥ ਨਹਿਭੈਭੀ
 ਲਾਛਿਮਨਭੇਜਾ॥ ਬਹੁਰਲਾਏਜਾ॥ ਜਿ
 ਨਿਸਿਸਿਮਗੁ॥ ਮੋਹਿਰਿਖਹੁ॥ ਸੁਨਿਲਹੁ
 ਤੀ॥ ਰਪੁਬਰਾ॥ ਤੀ॥ ਸਜਰਲਚਲਿਯੋ॥ ਜਲਖ
 ਲਹਲਿਯੋ॥ ਉਠਿਖੁਗੁਪੀ॥ ਨਭਤਰਿਪੁਗੀ॥
 ਚਹੁਰਿਸਿਛੁਕੋ॥ ਹਰਿਹਰਕੁਕੋ॥ ਬਰਖਤਬ
 ਨੀ॥ ਖਿਰਕਤੁਰੁਨੀ॥ ਲਹਲਹੁਪੁਜਨੀ॥ ਖਹਖਹੁ
 ਜਨ॥ ਹੰਸਿਹੰਸਿਛੁਕੋ॥ ਕਸਿਕਸਿਕੁਕੋ॥ ਸੁ
 ਟਬਿਟਬਾਈ॥ ਹਰਤਉਤਲੋ॥
 ਹਮਨਹਿਤਿਯਾਗਤਬ॥ ਜਬਰਸੁਨੁਲਾਛਿਮਕੁਮ
 ਗਾਅਪੋਨੋਭਰਿਬਲਜੁਪਕਮਿਅਬਹੀਸੰਕਥਿ
 ਸਰ॥ ਲਾਛਿਮਨਗੋਜਿਯੋ॥
 ॥ ਬਰਪੁਨੁਸੰਜਿਯੋ॥ ਬਹੁਮਗਛੋਗੋ॥ ਜਨੁਪਨਥੋ॥
 ਉਤਰਿਵਰੋਖੋ॥ ਪਨਿਪਨਿਲੋਖੋ॥ ਇਤਸ
 ਗੁਛੁਟੈ॥ ਸਿਸਿਪਗੁਟੈ॥ ਭਟਬਰਗਾਜੈ॥ ਇ
 ਰਬਜੈ॥ ਸਰਬਰਛੋਗੋ॥ ਮੁਖਹਿਨਮੈ॥ ਸਿ
 ਟਬਿਟਲਰਿਕਾ॥ ਜਿਨਕਰਿਬਰਕਾ॥ ਵੈਸਿਸੁਘਰ
 ॥ ਤੁਹਿਬਲੋਖੋ॥ ॥ ਹਰਤਜਿਯੋ॥ ਜਿਨਿ

ਸਮੁਹੈਯੋਐਮਿਲੁਮਕੈ। ਰੁਨਹਿਤੋਕੈ
 ਸਿਸੁਨਹਿਮਨੀ। ਅਤੇਅਭਿਮਨੀ। ਗਹਿਧਨੁਗ
 ਜਿਯੋ। ਦੁਪਗਨਭਜਿਯੋ।
 ਰੁਪੇਗਨਭਈ। ਸਗਭਲਈ। ਬਗਭੇਬਨੀ। ਪਗਭੇ
 ਜੁਨੈ। ਭਿਗੇਗਨਮਧੀ। ਅਧੇਅਧੀ। ਕਟੇਅਗੀ।
 ਰੁਏਜੀਗੀ। ਬਨਨਭਲਈ। ਸਗਭਸਯੋ।
 ਬਹੁਅਗੇਮਗੀ। ਭੀਲਭਿਲਗੇ। ਭਿਗੇਗਨਭੁ
 ਮੀ। ਨਗਭਸਧੁਮੀ। ਗੇਜੇਗਨਧਯੋ। ਚੇਕੇਚਯੋ
 ਗਿਟੇਕੇਤੋ। ਹਨੇਜੇਤੋ। ਕਈਮਗੇ।
 ਕਿਤੇਹਗੇ। ਜਥੈਭਜੇ। ਚਿਤਲਾਜੇ। ਭਜੇਭੈ
 ਕੈ। ਜਿਯੋਲੈਕੈ। ਭਿਗੇਜੇਤੋ। ਹਨੇਤੋਤੋ। ਕਿਤੇ
 ਧਯੋ। ਕਿਤੇਧਯੋ। ਸਿਸੀਜੀਤੋ। ਭਟਭੀਤੋ।
 ਮਹਕੁਧੀ। ਕਿਯੋਜੁਧੀ। ਉਭੁਤਾ। ਪਗੀਖੀ
 ਤਾ। ਮਹਜੇਧੀ। ਮਹਕੁਧੀ। ਤਜੈਬਨੀ। ਧਨੁਤ
 ਨੀ। ਮਚੇਬੀਗੀ। ਭਜੇਭੀਗੀ। ਕਟੇਅਗੀ। ਜੁਟੇ
 ਜੀਗੀ। ਨਹੁਏ। ਨਹੁਜੇਏ। ਭਜੀਸੈਨੀ। ਬਿਨ
 ਚੈਨੀ। ਲਛਨਬੀਗੀ। ਭਿਗੇਯੋਧੀ। ਇਕਬਨ
 ਆਪਤਨੀ। ਹਨਿਯੋਭਲੀ। ਗਿਗਿਯੋਮਲੀ
 ਭਜੀਗੀਯੋਰਲਤਾਸਕੈਕੈ। ਟਲਭਿਮ
 ਨਗਭੁਮਿਕੈ। ਲਖਿਮਮਚੈਰੁਪੁਤੇਜਾ। ਭਟਭਜਿ

३
 ਭਗੁਲਗੇਤੰ ਜਬਜਇਬਤਕਹਉਭੈ
 ਬਹੁਤੀਤਿਸੰਕਰਯੋਤਿਨੈ। ਸੁਨਿਚੈਨਮੋਨਿਗੇਬ
 ਲੀ। ਜਨੁਚਿੰਤਪਾਨਕੀਥਲੀ। ਪੁਨਿਚੈ
 ਠਿਮੰਤਬਿਚਹਿਯੋਤਿਮੁਜਪੁਤਰਬਉਚਹਿਯੋਤਿਮੁ
 ਨਿਬਲਦੈਜਿਨਿਮਾਯੋਤਿਮੁਧਰਿਅਨੋਮੋਹਿਰਿਖ
 ਹਿਯੋ ਸਜਿਸੈਨਭਰਬਚਲੇਤਯੋਗਨਬ
 ਲਖੀਮਮੰਡੇਜਯੋ। ਬਹੁਤੀਤਿਬੀਰਸੰਘਯੋ। ਸ
 ਰਥਪਪੁਯੋਪਪੁਯੋ। ਸੁਗੀਵਯੋ
 ਭਭੀਛਨੀ। ਹਨਵੰਤਅੰਗਰਗੀਛਨੀ। ਬਹੁਤੀਤਿਸੈ
 ਨਬਨਇਕੈ। ਤਿਨਪੈਚਲੇਸਮੁਹਇਕੈ।
 ਰਨਭੂਮਿਭਰਬਗਏਜਥੈ। ਮੁਨਿਬਲਦੈਇਲਖੇ
 ਤਥੈ। ਦ੍ਰੈਕਕਪਛੋਸੇਭਯੋ। ਲਖਿਦੇਵਦੇਨੋਲੇ
 ਭਯੋ। ਮੁਨਿਬਲਛਰੁਹ
 ਰਥਾ। ਮਿਲੁਅਨਿਮੋਹੁਸਰਥਾ। ਲੈਜਾਂਹਿਰਥਾ
 ਤੀਗਾਤੁਹਿਅਨਿਕਦੈਕੋਚੀਰ। ਸੁਨਤੇਭਰੇ
 ਸਿਸੁਮਨਾਕਹਿਕੋਪਤਾਨਿਕਮਨਾ। ਬਹੁਤੀਤਿਸ
 ਇਕਛੋਗਾਜਨੁਅੰਭੁਸਾਵਨਭੋ। ਲਗੇਸੁ
 ਸਾਇਕਅੰਗਾਗਿਗਿਗੇਸੁਬਹੁਉਤੰਗਾ। ਕਹੂੰਅੰਗਭੈ
 ਗਸੁਬਯਾ। ਕਹੂੰਭੈਚੀਰਸੰਨਤ। ਕਹੂੰਚਿੰਤ
 ਰਕਮਨਾ। ਕਹੂੰਅੰਗਜੋਪਨਬਾਨਾ। ਕਹੂੰਅੰਗਪਾਇਤ
 ਭਕਿ। ਕਹੂੰਸੁਨਸਹਿਤਛਲੰਕਿ। ਕਹੂੰਭੁਤ

ਪ੍ਰੇਤਭਖੰਤਾ ਸੁਕ੍ਰਮੰਧੁ ਉਠੰਤਾ ਕਉਨ ਚੈ ਬੀਰ
 ਬਿਰਾਟਾ ਕਉ ਮੰਤਰ ਕਿਨ ਜੁਲਾ ਗਨਧਾ
 ਇਘਾਇ ਬੀਗਾ ਸਭ ਸ੍ਰੇਨ ਭਿਗੋ ਚੀਗਾ ਇਕ ਬੀਰ ਭਾਜੇ
 ਚਲੰਤਾ ਇਕ ਅਨਿਜੁੰਧ ਜੁਟੰਤ ਇਕ ਐ ਚੈ ਬੀਰ
 ਕਮਾਨਾ ਤਕਿ ਬੀਰ ਮਾਹਤ ਬਨਾ ਇਕ ਭਾਜੇ ਭਾਜੇ
 ਮਹੰਤਾ ਨਹਿ ਸ੍ਰਗ ਤੋ ਨਦਾ ਮੰਤ ਗਜਗਜ
 ਬਾਜ ਅਨੇਕਾ ਜੁਝੇ ਨਬ ਚੈ ਏਕਾ ਤਬ ਅਨਿਲ
 ਕਾਨਥਾ ਜੁਝਿਯੋ ਸਿਸਨ ਕੇ ਸਾਥ

ਲੰਕਿਸ ਕੇ ਉਗੇਤ ਕਿ ਬਨਾ ਮਾਹਿਯੋ ਮਾਹਿਸੁ
 ਤਜਿ ਕਮਾਨਾ ਤਬ ਗਿਰਿਯੋ ਰਨ ਵਿਸੁ ਭੂਮਿ ਮਾਧਿਯਾਤਿ
 ਹੰਥਿ ਸੁਧਾ ਨਿਨਹਿ ਕਿਯੋ ਬੰਧ ਤਬ ਗਿਰਿਯੋ
 ਤਾ ਸੁਸੁਗੀਵ ਅਨਿ। ਕਹੰਤਾ ਤਬ ਤਨਹਿ ਪੈਯੋ ਜਾਨਿ
 । ਤਬ ਹਨਿਯੋ ਬਲ ਤਿਹੰ ਬਨ ਤਕਿ। ਤਿਹੰ ਲਗਿਯੋ
 ਭਲਾ ਮੋਹਿਯੋ ਚਕਿ : ਚੰਪਿ ਚਲੀ ਸੈਨ ਕਪਿ
 ਨੀ ਸਕ੍ਰਪਾ ਨਲ ਨੀਲ ਹਨੁ ਅੰਗ ਸੁਜੁਧਾ। ਤਬ ਤੀ
 ਨਤੀ ਨਲੈ ਬਲ ਬਨਾ। ਤੇਨ ਹਨੇ ਭਲਾ ਮੋਹਿ ਸਭਨ
 ਜੇਗੇ ਸੁਤੇ ਹੋ ਬੇਤਾ। ਜੇ ਬਚੇ ਭਾਜਿ ਤੇ ਭੇਅ
 ਚੇਤਾ। ਤਬ ਤਕਿ ਤਾ ਕੇ ਸਿਸੁ ਕੀ ਸਕਮਾਨਾ ਰਲਹ
 ਤਿਯੋ ਘਵੀ ਤਜੇ ਸੁਬਾਨ

ਸੇਕ ਪਰੇ ਖਿਕੈ ਰਲੈ ਸਕ੍ਰਪਾ ਘਵੀ ਸਿਸੀ। ਬਚਿ ਤੇ
 ਚਿਤੰਤ ਸੀ ਸੁਬਾਨ ਖੈਰ ਨੇਨਾ। ਤਭੀ ਜੇ ਅਸੁਗੀ ਸੁਤੰ

ਉਤੰਤਭੈਕਗੀਧੁਨੀ॥ ਭ੍ਰਮੰਤਭ੍ਰੰਡਭੀਕ੍ਰਿਤੰਸੁਪੀਕ੍ਰਿ
 ਦਾਹਣੰਨਰੰ ਘ੍ਰਮੰਤਘਾਇਲੇਘਨੰਤਰੰ
 ਛਿਬਾਨੰਨੋਬਧੀ॥ ਭਰੰਜਿਕਾਤੰਗੋਕੇਤੰਗਜੰਤ
 ਜੋਧੰਨੋਜੁਧੀ॥ ਚਲੰਤਤੀਛੋਨੋਆਸੰਖਿਸੰਤਧਰ
 ਉਜੰਲੀ॥ ਅਗਰਆ॥ ਰਿਕੇਸ਼ਗੀਯਨਵੰਤਸੁਗੀਵੰ
 ਰਲੰ ਗਿਰੰਤਸੁਗੀਯਨੰਸੁਭਗੰਮਿਅਸੁ
 ਰੰਹਟੀ॥ ਤਜੰਤਆਵਵੰਧਰੰਭਜੰਤਪ੍ਰਨਲੈਭਟੀ॥
 ਉਤੰਤਅਧਧੰਧਨੰਕਮੰਧਬੰਧਤੇਕਟੀ॥ ਲਗੰਤ
 ਬਾਨੰਨੋਬਗੰਗੋਰੰਤਭੂਮਿਜਿਯੰਨਟੰ ਲਗੰਤ
 ਬ੍ਰਿਛਨੰਧਰੰਸੁਬੋਗੰਮਾਭਿਤੰਲਖੰ॥ ਭਰੰਤਧੁਰੰਭੂ
 ਰਿਨੰਬਮੰਤਸ੍ਰੇਨਤੰਮੁਖੰ॥ ਚਿਕਰਚਵਵੀਨਭੰਛਿ
 ਕੰਤਛਿਕਗੀਛਿਗੀ॥ ਭਕਰਭੂਤਪ੍ਰੇਤੰਡਕਰਡਾਕ
 ਨੀਕਰੰ ਗਿਰੰਧਰੰਸੁਰੰਨਰੰਬਗੰਨੀਬਰੰਧਨੰ॥
 ਭਰੰਤਸ੍ਰੇਨਿਤੰਤਨੰਉਤੰਤਭੈਕਗੀਧੁਨੀ॥ ਉਤੰਤਗੰ
 ਰਸੰਰਨੰਨਿਨੰ ਰਨੰਛਿਰੰਨੀ॥ ਸੁਬਗੰਖਿਸਾਇਕੰ
 ਸਿਤੰਘ੍ਰਮੰਤਜੋਧੰਨੋਘਨੰ ਭਜੰਤਭੈਧਰੰ
 ਭਟੰਬਿਲੋਕਿਭਰੰਬੰਨੰਨੀ॥ ਚਲਿਯੰਚਿਰਾਇਕੋ
 ਸਭੈਸੁਬਗੰਖਿਸਾਇਕੋਘਨੰ॥ ਸਕੁੰਧਸਾਇਕੰਸਿ
 ਸੁੰਸੁਮੰਧਿਭਲਕੰਤਤੀ॥ ਪਰੰਤਪ੍ਰਿਤੰਯੰਤਰੰਚ
 ਲੰਤਸੁਗੀਯੰਗਤੰ ਸੁਭੰਜਿਭੀਤੰਨੋਭਯੰ
 ਤਜੋਸੁਭਗੰਧਨੰਭਟੀ॥ ਗਿਰੰਤਭੂਮਿਉਤੰਤਸੁਗੀਯੰ

ਘਟੰਤਟੀ। ਜੁਏਸੁਭੁਤੰਨਭੁਬੰਸੁਨੰਤਜਾਨਕੀਪਤੰ
। ਭਖੰਤਪੀੜਤੰਮਨੰਗਿਰੰਤਭੁਮਿਭਗਮਿਤੰ
ਸੁਸੰਜਿਜੇਧਨੰਜੁਧੰਸੁਕੁਪਿਭੁਪਿਨੰਬਗੰ। ਸੁਤੰਜਿਜ
ਗਿਮੰਡਲੰਅਵੰਡਵੰਡਨੰਗੰ। ਸੁਗੰਜਿਬੰਜਿਬਾਜ
ਨੰਭੰਤਭੇਧਗੰਸੁਗੰ। ਸਨੰਪਿਬੰਪਿਕੈਰਲੰਚਲੰਤਜੁ
ਏਨੰਕਰੰ . . ਚਿਕਰਚਵਨੀਨਭੰਠਿਕੰਤਠਿਕੰ
ਗਿਕਗੰ। ਭਖੰਤਮੰਸਹੰਨੰਬਮੰਤਸੁਨੰਤਧਗੰ। ਧੁਅੰ
ਤਪਰਬਤੀਸਿਰੰਚੰਤਈਸੰਗੰਨੰ। ਭਕਰੁਭੁਤਪ੍ਰਤ
ਨੰਬਕੰਤਬੀਰਧੀਰੰ ਜੁ
ਦੇਬੀਗਾਛੁੰਦੇਤੀਗਾਛੁੰਦੇਅੰਗਾ। ਤੁੰਦੇਤੰਗਾ।
ਜੁਏਜੋਧਾ। ਮਚੋਕੋਧਾ। ਬਧੋਬਲਾ। ਬੀਰਉਤਲ
ਛੁੰਦੇਕੇਕੇਗਿ। ਲਿਨੇਧੇਗਿ। ਬੀਰੈਬਲਾਜਿ।
ਛੁੰਦੇਕਲ ਤਜੋਬਨਾਮੰਜੁਨਾਤਿਗੇ
ਬੀਗਾਲੰਗੇਤੀਰ ਕੋਟੇਅੰਗਾ। ਜੁੰਦੇਨੰਗਾ। ਸੁਧੰ
ਸੁਗਾਭਿਨੇਨੁਰ ਲੇਖੋਨਪੰ। ਭਗੇਜਪੰ। ਆ
ਏਗਮਾਧਗੰਧਮ ਐਰੰਭੇਸਾ। ਖੁਫੇਕੇਸਾ।
ਸਸਤੰਛੋਗਿ। ਅਸਤੰਮੋਰਿ ਤੁੰਦੁਰਿ
ਸਨਜੋਧੰਧੇਪਰਿਛੰਜੁਧੁਛੰਜਮਾ। ਜੁਛਿਸਕਲ
ਸੈਨਗਈਗਿਗੇਏਕਲਰੰਮ ਤਿੰਭੁਤਬਿ
ਹੁਭੰਤਨਿਛੰਅਗੁਸੁਭਰਲਤਿਸੰਧਗਿ। ਲਵਅ
ਕੁਕੁਸਜੁਛਨਨਮਿਤਲੀਨੰਗਮੰਕਰਿ ਸੈ

ਨਸਕਲਜੁ ਭਇਕੈ ਕਤ ਥੈ ਠੇਛ ਪਿਜਾਇਆ
 ਬਹਮੈ ਸੰਤੁ ਮਹੰ ਲੋਕ ਸੁਨਹੁ ਨੇਰੇ ਘੁਰਾਇ
 ਨਿਗਿਬਾਲ ਨਿਜੁ ਪ੍ਰਭੁ ਕਰੇ ਬੈਨ ਮੁਸ
 ਕਾਇਕ ਵਨ ਤਤ ਬਾਲ ਕਤੁ ਮੈਕ ਵਨ ਤਿਹ
 ਗੀਮਾਇ ॥ ੧੨ ॥ ਮਿਥੁਲ ਪੁਰ ਛਾ
 ਜਾ ਜਨਕ ਸੁਰਾਜਾ ਤਿਹੰ ਸਿਸ ਸੀਤਾ ਅਤਿ ਸੁ
 ਭਗੀਤਾ ॥ ਸੋ ਬਨ ਅਏ ॥ ਤਿਹੰ ਹਮ ਜਾਏ ॥
 ਚੈਵੈ ਰਾਈ ॥ ਸੁਨਿ ਗਘੁਰਾਈ ॥ ਤਿਹੰ ਸਿਸੁ ਮਾ
 ਨਿਯੋ ॥ ਅਤਿ ਬਲ ਜਾਨਿਯੋ ॥ ਹਠਿ ਰਨ ਕੀਨੋ ॥ ਕ
 ਹਿਨੰ ਹਿਰੀਨੋ

ਕਸਿਸਰ ਮੇਗਾ ਸਿਸੁ ਨਹਿ ਹੋਗਾ ਬਹੁ ਬਿ
 ਧਿ ਬਨੀ ॥ ਅਤਿ ਧਨੁ ਤਨੀ ॥ ੧੩ ॥ ਅੰਗ ਅੰਗ ਬੇ
 ਧੋ ॥ ਸਭ ਤਨ ਛੇਰੇ ॥ ਸਬ ਰਲ ਸੁਝੇ ॥ ਗਘੁ ਬਰ
 ਜੁਝੇ ॥ ਜਬ ਪ੍ਰਭੁ ਮੇਗਾ ਸਭ ਰਲ ਹੋਗਾ ਬ
 ਹੁ ਬਿਧਿ ਭਗੋ ॥ ਚੈਵੈ ਸਿਸੁ ਅੰਗੇ ॥ ਫਿਰਿ ਨਿ
 ਹੰਗੋ ॥ ਪ੍ਰਭੁ ਨ ਚਿਤੰਗੋ ॥ ਗਿਹਰਿ ਸਿਲੀਨਾ ॥ ਰਨ ਨੰ
 ਹਿ ਕੀਨਾ ॥ ੧੪ ॥ ਤਬ ਦੁਹੰ ਬਾਲ ਅ
 ਯੋ ਪਨ ਦੇਖਾ ॥ ਮਨੋ ਰੁਝੈ ਕੀਤ ਬਨ ਪੋਖਾ ॥ ਕਾਟਿ
 ਧੁਜਨ ਕੇ ਬ੍ਰਿਛ ਸਵੇਗਾ ॥ ਬੁਖਨ ਅੰਗ ਅਨੁਪਈ
 ਤੇਗਾ ॥ ੧੫ ॥ ਮੁਗਛਿ ਤੁਹੈ ਸਭ ਲਏ ਉਚਾਈ ॥ ਬ

ਜਸਹਿਤਗੇਤਹੰਜਹਮਾਈ॥ਵੇਖਿਸਿਆਪਤਿਮੁਖ॥
 ਗਇਰੀਨਾ॥ਕਹਿਯੋਪੁਤਬਿਧਵਮੁਹਿਕੀਨ॥
 ਅਬਮੇਕੈਕਾਸਦਦੇਹੁਆਨਾ॥ਜਗਲਾਗਿਪਤਿ
 ਤਉਮਾਸਨਾ॥ਸੁਨਿਮੁਨਿਰਜਬਹੁਤਬਿਧਿਘੋਰੇ॥
 ਇਨੁਬਾਲਨੁਹਮੇਸੁਖਖੋਰੇ॥ ਜਬਸੀਤ
 ਤਨਚਹਕਿਕਾਏ॥ਜੋਗਅਗਿਨਿਉਪਰਜਸੁਛ
 ਡੀਤਬਇਮਤਈਗਗਨਤੋਬਾਨੀ॥ਕਾਭਈਸੀ
 ਤਤੈਯਾਨੀ॥੮੨॥ਸੁਨੀਬਾਨੀ॥ਸਿਆਰਨੀ॥ਲਯੋ
 ਆਨੀ॥ਕਰੈਪਾਨੀ॥੮੩॥ਜੋਮਨਬਚਕ
 ਗਮਸਹਿਤਗਮਬਿਨਾਨਹਿਐਗਾਤੋਇਹਮਸ
 ਹਿਤਜਿਯੋਕਹਿਯੋਸਿਆਤਿਹੰਡੇ॥੮੪॥
 ਜਚੈ॥ਸਭੈਜਗੋ॥ਭੁਮੰਭਗੋ॥ਹਠੰਤਿਯਗੋ॥ਪ
 ਗੰਲਗੋ॥੮੫॥ਸਿਆਆਨੀ॥ਜਗੰਗਨੀ॥ਧਰਮ
 ਧਨੀ॥ਸਤੀਮਾਨੀ॥੮੬॥ਮਨੰਭਈ॥ਉਰੰਲਾਈ॥
 ਸਤੀਜਾਨੀ॥ਮਨੈਮਾਨੀ॥੮੭॥ਬਹੁਬਿ
 ਧਿਸਿਆਹਿਸਮੇਧਿਕੈਚਲੇਅਜੁਧਿਦੇਸਾ॥ਲ
 ਵਕੁੰਦੋਉਪੁਤਨਸਹਿਤਸੀਘ੍ਰਬੀਰਨੇਸ
 ॥੮੮॥ਬਹੁਤਭੰਤਿਕਹਿਸਿਨੁਸਮੇਧਾ॥ਸੀ
 ਘ੍ਰਬੀਰਚਲੇਪੁਰਅਵਧਾ॥ਅਨਿਕਭੇਖਕੇਸ
 ਸਤਸੁਹਏ॥ਜਨੁਕਤੀਨਗਮਬਨਿਆਏ॥੮੯॥ਤਿ
 ਹੁਮਤਕੰਠਸੈਲਏ॥ਵਉਪੁਤਪਾਏਲਪਟਏ॥

ਬਹੁਮਿਸ਼ਾਨਿਸੀਤਾਪਗਪਗੀ।ਮਿਟਿਗੀਤੀਤੀਤੁਖ
 ਨਕੀਘਗੀ। ਬਾਜਮੇਧਪੁਰਨਕਿਯਾਜੰਗਾ।
 ਕੋਸਲੇਸਰਘੁਬੀਰਅਭੰਗਾ।ਗਿਹਸਪੁਤਰੈਪੁ
 ਤਸੁਹਏ।ਰੇਸਥਿਰੇਸਜੀਤਿਗਿਹਅਏ
 ਜੰਤਿਕਕਹੇਸੁਜਗਿਯਾਚਿਧਾਨਾ।ਬਿਧਿਪੁਰਬ
 ਕੀਨ੍ਹੇਤੇਨਨਾ।ਏਕਘਾਇਸਤਕੀਨ੍ਹੇਜੰਗਾ।ਚਟਪ
 ਟਚਕ੍ਰਿਤਏਤ੍ਰਉਠਿਭੰਗਾ। ਰਾਜਸੁਇਕੀਨ੍ਹੇ
 ਰਸਬਗਾਬਾਜਮੇਧਏਕੀਸਪੁਕਗਾਗਵਲੀ
 ਭਅਮੇਧਅਨੇਕਾ।ਭੁਪਮੇਧਕ੍ਰਮਕਿਯੋਨਏਕਾ।
 ਨਗਮੇਧਖਟਜਗਿਯਕਰਏ।ਜੰਨਕਰੈਜਨ
 ਮੇਜੈਪਏ।ਅੰਗਨਤਕਹੰਲੋਜਗਜੰਭੀ।ਗ੍ਰਿਥਬ
 ਚਨਤੇਹੀਏਂਡਿਗਊ। ਰਸਸਹਸਰਸਬਰਖ
 ਪ੍ਰਮਾਨਾਗਜਕਰਪੁਰਅਵਧਨਿਧਨਾ।ਤਥਲੋਕ
 ਲਰਸਨਿਯਰਾਈ।ਰਘੁਬਗੀਸਗਮ੍ਰਿਤੁਡੰਕਬ
 ਜਾਈ ਨਮਸਕਰਤਿਹੰਬਿਥਿਧਿਪ੍ਰਕਾਸ਼ਾ।
 ਜਿਨਜਗਜੀਤਿਕਿਯੋਬਸਿਸਗਾ।ਸਰਕੇਸੀਸਡੰਕ
 ਤਿਹੰਬਾਜਾਜੀਤਿਨਸਕਰੇਕਅਰੁਹਾਜਾ।
 ਜੋਤਿਨਕੀਸਰਨੀਪਰੇਕਰੈਲਏਬਚਾਇ।ਇਉ
 ਨਹਿਕਉਥੰਚਿਯਾਕਿਸਨਬਿਸਨਰਘੁਗਇ।
 ਬਹੁਬਿਧਿਕੋਰਜਕੇਸਾਜਾ।ਰੇਸਰੇਸਕੇ
 ਜੀਤੋਰਾਜਾਸਮਦਨਅਰੁਦੰਡਸਭੇਰਾ।ਜਿਹੰਬਿਧਿ

ਹੁਤੀਸਾਸਨਾ ਚੇਰਾ ॥ ਬਰਨਬਰਨ ਅਪਨੀ
 ਕ੍ਰਿਤ ਲਾਏ ॥ ਚੁਰਚੁਰੀ ਬਰਨ ਚਲਾਏ ॥ ਛੱਡੀ ਕ
 ਗੈ ਬਿਪ੍ਰਕੀ ਸੇਵਾ ॥ ਬਇਸਲ ਪੈ ਛੱਡੀ ਕੈ ਰੇਵਾ
 ਸੁਦ੍ਰਸਭ ਨੀਸੇ ਵਕਮ ਵੈ ॥ ਜਹ ਕੋਈ ਕਹੈ ਤਹੀ ਵ
 ਤੁਪ ਵੈ ॥ ਜੈਸ ਕਹੁਤੀ ਬੇਰ ਸਾਸਨਾ ॥ ਨਿਕਸ ਤੈਸ
 ਰਾਮ ਕੀ ਮਨ ॥ ਤੀਤੀ ਤੀਸੇ ਵਕਮ ਨਿਪੇਗ ॥
 ਰਾਵਨ ਰਿਗਨ ਹੰਕਿਸੰਘੇ ॥ ਲੰਕਾ ਰਈ ਟੰਕ ਜਿਨੁ
 ਰੀਨੋ ॥ ਇਹ ਬਿਧਿਗ ਜਗਤ ਮੈ ਕੀਨੋ
 ਬਹੁ ਬਰਖਨ ਲੰਭੁ ਰਾਮ ਜੀਗ ਜੁ ਕੀਓ ਅਰਿਟ
 ਲਾ ॥ ਬਹੁ ਮਹੰ ਪ੍ਰਕੁੰਠੋ ਭੈ ਭੈ ਭਇਓ ਕਉ ਸਲਿਅ
 ਕਾਲ ॥ ਜੈਸਿ ਮ੍ਰਿਤ ਕੇ
 ਹੁਤੇ ਪ੍ਰਕਾਸ ਤੈਸੇਈ ਕਰੇ ਬੇਰ ਅਨੁਸਾਰਾ ਰਾਮ ਸ
 ਪੁਤ ਜਾਹਿਘ ਮਹੰ ॥ ਤੰਕੁ ਹੁਤੇ ਟਿਕੁੰ ਨਹਿ ਕਹੀ
 ਬਹੁ ਬਿਧਿਗ ਤਿਕੀਨੀ ਪ੍ਰਭ ਮਤਾ ॥ ਤਬ ਲ
 ਉਭਈ ਕੇ ਕਈ ਸੰਤਾ ॥ ਤਕੇ ਮਹਤ ਸੁਮਿਤ ਮਹੀ ॥ ਰੇ
 ਬਹੁ ਕਾਲ ਕ੍ਰਿਅ ਕਸਕੀ ॥ ਏਕ ਰਿਵਸ ਜਾ
 ਨਕਿ ਤਿਆਸਿ ਖਾ ॥ ਤੀਤ ਭੇਗ ਵਨ ਕਹੰ ਲਿਖਾ ॥ ਜ
 ਬਰ ਪੁਬਰ ਤਿਹੰ ਅਨਿਨਿਹਾ ॥ ਕਛੁ ਕੋਕਿ ਪਿਇਮ
 ਬਰਨ ਉਚਾ ॥ ਯੋਕੇ ਕਛੁ ਰਾਵਨ ਸਿਉ ਹੋਤ
 ॥ ਤਤੋ ਚਿਤ ਚਿਤ ਕੈ ਰੇਖਾ ॥ ਬਰਨ ਸੁਨਤ ਸੀਤ ਭ
 ਈ ਰੇਖਾ ॥ ਪ੍ਰਭ ਮੁਹਿ ਅਜੁੰ ਲਗਾ ਵਤ ਰੇਖਾ

ਜਥੇ ਮੇਰੇ ਬਚਕਰ ਮਕਰਿ ਹਿਰੇ ਬਸਤਰ
 ਧੁਗਈ ਪ੍ਰੀਤੀ ਪੈਰੁ ਮੁਹਿਰੀ ਜੀ ਐਲੀ ਜੈ ਮੇਰੇ ਮਿ
 ਲਾਇ ਸੁਨਤ ਬਚਨ ਧਰਨੀਛ
 ਵਿਗਈ ਲੇਪਸੀ ਆਤਿ ਹੰਤੀ ਤੰਤਈ ਚਕ੍ਰਿਤ
 ਰੇਨਿਗ ਬਿਕ੍ਰਪੁਰਈ ਗਜਕਰਨ ਕੀ ਅਸਚੁਕ
 ਈ ਇਹੁ ਜਗੁ ਪੁੰ ਅਰੋਪਵਲਾਰੁ
 ਕਿਹੰਕੇ ਅਇਓ ਕਾਮਾ ਗਧੁ ਬਗ ਬਿਨੁ ਸੀ ਅਨਜੀ
 ਐਸੀ ਅਬਿਨੁ ਜੀ ਐਨਰਮ
 ਅਰੇ ਕਹਿਓ ਚੈਰੁ ਲਛਮਨਾ ਪੈਰਨ ਕਉ ਪਵੈ
 ਜਨਾ ਅੰਤਰੁ ਪੁਰਹਿ ਅਪਧਗਧਗਾ ਦੋਹੁ ਲੰਗ
 ਮ੍ਰਿਤੁ ਲੇਗਾ ਸਿਧਾ " ਇੰਦ੍ਰ ਪਤੀਨਿ
 ਉਅਜਨਿ ਪਤਿਗੁਰਤ ਜਿਲੀਨੋ ਜੋਗਾ ਬਿਮਧੁ
 ਬਰਤਨ ਕੋਤ ਜਾ ਸੀ ਜਨ ਕੀ ਬਿਓਗ

ਰੋਪਸੀ ਸਗਲੇ ਪੁਰਮਾਂ ਧੀ ਕਾਰੁ ਹੀ ਕਛੁ ਸੁਧਿ
 ਨਾਂ ਧੀ ਨਰਨਗੀ ਤੋਲਤ ਦੁਖਿ ਅਗੇ ਜਾਨੁ ਗਿਰੇ ਜੁ
 ਵੈਜੁ ਵਿਅਗੇ ਸਗਨਗਰੇ ਸੰਪਰਿਗਈ ਗੋਗਾ
 ਬਿਅਕੁਲ ਗਿਰੇ ਹਸਤਿ ਅਰੁਧੇ ਗਾਨਰਨ ਸੰਮ
 ਨਫਿਰਤ ਉਦਸਾ ਕਹਰਾ ਮਕਰਿ ਗਏ ਤਮਾ ਸੁ
 ਭਰਥੇ ਜੋਗਾ ਸਾਧਨਾ ਸਾਜੀ ਜੋਗਾ ਅਗਨਿ
 ਤਨਤੋ ਉਪਰਾ ਜੀ ਬ੍ਰਹਮੰ ਪ੍ਰਣਵੇ ਕਰਿ ਛੋਗਾ ਪ੍ਰ

ਭਸੇ ਚਲਤ ਅੰਗੁਨ ਹੀ ਮੇਰਾ ਸਕਲ ਜੋਗ ਕੇ
 ਕੀਏ ਬਿਧ ਨਾਲ ਛਮਨ ਤੇ ਜੋ ਤੈ ਸਈ ਪ੍ਰਾਨਾ ਬ੍ਰਹਮ
 ਮੰਧੁ ਲਵ ਅਰਿਛੁ ਨਿਛੁਟਾ ਪ੍ਰਭ ਚਰਣ ਟਟਰ
 ਪ੍ਰਣਨਿਖੁਟਾ ਲਹੁ ਕੁਸਤ ਹੰਦੋ ਉਚਲਿਗ
 ਏਹ ਘੁਪਤਿ ਸੀ ਅਹਿ ਜਗ ਵਤ ਭਏ ਅਰੁ ਪਿਤੁ
 ਭੂਤ ਤਿਹੂੰ ਕੰਦਹਾ ਗਜ ਛੋੜ ਲਵ ਕੇ ਸਿਰਹ
 ਤਿਹੂੰ ਅਨ ਕੀਇ ਸਤੀ ਤਹੂੰ ਅਈ ਸੰਗਿ ਸਤੀ
 ਹਉ ਸੁਗਾ ਸਿਧਾਈ ਲਵ ਸਿਧ ਧਰਾ ਜਕ ਸਾਜਾ
 ਤਿਹੂੰ ਅਨ ਤਿਹੂੰ ਕੁੰਟ ਕੀ ਅਰਾਜ ਉਤਰੇ ਸੁ
 ਅਪੁਕੁ ਸਲੀਆ ਭਰ ਬਪੁਤ ਕਹੂੰ ਪੁਰ ਬਰੀਆ
 ॥ ਰਛਨ ਦੀਆ ਲੰਛਮ ਨ ਕੇ ਬਾਲਾ ਪਛਮੁੰਤ੍ਰ ਧ
 ਨਸੁਤ ਬੈਰਾਲਾ ਗਮਕ ਬਾਜੁ ਗਜੁ
 ਗਮਟਲ ਸਭ ਕੇ ਉਭਾ ਖਤ ਨੇਤਾ ਸੁਗਾ ਬਾਸ ਘੁ
 ਬਰਕਾ ਸਗੀ ਪੁਗੀ ਸਮੇਤ ਜੋਇ
 ਕਥਾ ਸੁਨੈ ਅਰੁ ਗਵੈ ਦੁਖ ਪਾਤਿਹੰ ਨਿਕਟ ਨਾ
 ਵੈ ਬਿਸਨ ਭਗਤ ਕੀ ਨੇਛ ਲੋਹੇਈ ਆਧਿਕਿ
 ਪਛੁਐ ਨੋ ਕੇਈ ਸੰਬਤ ਸਤ੍ਰਹ ਸੰਸਧ
 ਚਾਵਨਾ ਹੜਵ ਦੀ ਪ੍ਰਥਮ ਸੁਖ ਰਵਨਾ ਤਵ ਪ੍ਰ
 ਸਾਰ ਕਗਿੰਬ ਸੁਧ ਗਾਭੁ ਲਪਗੀ ਲਹਿਲੇਹੁ ਬੀਚ
 ਗਾ ਨੇਤ੍ਰ ਤੰਗ ਕੇ ਚਰਨ ਤਰਸਤੰਤ੍ਰ ਵ
 ਤੀਰਤ ਰੰਗਾ ਸ੍ਰੀ ਭਗਵਤ ਪੁਨ ਕੀ ਓਹ ਪੁਬਰ ਕਥ ਪ੍ਰ

ਸ

ਸੰਗ ਸਾਧਅਸਾਨੈਨਹੀਬਾਰਬਿਬਾਰ
ਸੰਬਾਰਾਗ੍ਰਿਥਸਕਲਪੁਰਨਕੀਓਤੁਗਵਤਿਕਿ
ਪਾਪੁਸਾਰਿ ਪਾਇਗੇਜਬਤੁ
ਮੇਤਬਤੋਕੋਊਆਖਿਤੋਨਹੀਆਨਿਓਗਮ
ਗੰਗਮਪੁਰਨਕੁਰਨਅਨੇਕਕਹੈਮਤਏਕਨਮਾਨਿ
ਓਸਿਸਿਮ੍ਰਤਿਸਾਸਤ੍ਰਬੇਰਸਬੈਬਤੁਭੇਰਕਹੈ
ਮਏਕਨਜਾਨਿਓਸੀਅਸਿਪਾਨਕਿਪਾਤੁਮਹੀ
ਕਹਿਮੈਜੁਕਹਿਓਸਬਤੋਹੀਬਖਾਨਿਓ
ਸਕਲਦੁਆਰੇਕਛਾਡਿਕੈਗਹਿਓਤੁਰ
ਰੇਦੁਆਗਾਬੰਹਗੇਕੀਲਾਜਅਸਿਗੋਬਿੰਦ
ਦਾਸਤੁਰ

ਅਬੁਗਨੇਕ੍ਰਿਸੁਨ ਅਵਤਗੁਜੈਸਿਭੰਤਿਬਪੁ
 ਧਰਮੁਗੁਪਰਮਪਾਪਤੋਤੁਮਿਡਰਨੀ। ਡਗਮਗ
 ਤਬਿਪਿਤੀਗਿਸਧਨੀ ਥੂਮਗਯੋਢੀ
 ਗਨਿਪਿਜੰਗ। ਕਲਪੁਗਇਸਥਿਤਥੇਤੰ। ਕਹਿ
 ਯੋਧਿਸੁਨਕਹੰਨਿਕਟਬੁਲਾਈ। ਕ੍ਰਿਸੁਨਅਵ
 ਤਰਧੰਤੁਮਜਈ। ਕਲਪੁਗ
 ਕੇਬਚਨਤੰਸੰਤਰੇਤੁਸਹਇ। ਮਥੁਗਮੰਡਲ
 ਕੇਬਿਥੈਜਨਮਧੰਤੁਗਿਏ। ਜੇ
 ਜੇਕ੍ਰਿਸੁਨਚਰਿਤ੍ਰਿਖਏ। ਰਸਮਬੀਚਮਭਭ
 ਖਿਸੁਨਏ। ਗਿਯਗਹਸੈਸੁਢਿਅਸੀਢੰਰਾ। ਕਹੇ
 ਰਸਮਪੁਗਥੈਭਿਅਨੰਰਾ॥

ਮੀਂਦਾ ਅਭੁਪੁਨਿਕਰਸਮੰਡਲਾ। ਜਿਹੰਬਿ
 ਧਿਹਗਿਪਿਨਤਨਖਿਲਾ। ਤੀਨਿਸਪਤਅਰੁਚ
 ਲਿਸਕਹੇ। ਜੇਸਭਰਸਮੰਡਲਮਹਿਅਹੇ॥

ਇਹੋਈ ਬਿਭਲਾ ਛੱਤੀ ਕੁਹ ਛਯਾ ਯੀ ਦਿਗਿ
 ਦਿਯਾ ਰਣੀ ਯੰਨੇ ਜੋਗ ਮਾਯਾ ਨਮੋ ਭੈਰਵੀ ਭਗਵੀ
 ਯੰਭਵਨੀ ਨਮੋ ਜੋਗ ਚੰਦ੍ਰ ਯੰਧਰੀ ਸੁਭ ਮਾਨੀ ਅਧੀ
 ਉਤਪਦੀ ਅੰਪ੍ਰਕੁਪ ਅਪ੍ਰਗੀ ਮਾਸ ਸੁਰੀ ਕਾ ਮਹਾ
 ਭੁਮਾ ਗੀ ਭਵੀ ਭਵਨੀ ਭੈਰਵੀ ਭੀ ਮਹੁ ਪਾ ਨਮੋ ਰਿ
 ਗੁਲਾ ਪੰਗੁਲਾ ਯੰ ਅਨੁਪ ਨਮੋ ਜੁਪਾਨੀ ਕੁਪਨੀ ਕੁ
 ਰੰਕਰ ਮਾ ਮਹਤੁ ਪਿਨੀ ਸਿਪਨੀ ਸੁਧਿ ਸਗੰ ਮਾ ਪਰੀ ਪਦੁ
 ਮਿਨੀ ਪਰਸਤੀ ਪਰ ਮਹੁ ਪਾ ਸਿਵੀ ਬਾਸਵੀ ਬ੍ਰਹਮੀ ਰਿ
 ਪਿਕੁਪ ਮਿਜ਼ਾ ਮਾ ਜਟੀ ਸੁਰਵਤੀ ਮੋਹ ਕਰਤਾ
 ਧਰ ਪਉ ਸਵੀ ਪਰ ਬਤੀ ਦੁਸਟ ਗਰਤਾ ਨਮੋ ਹਿੰਗਲ
 ਪਿੰਗਲਾ ਤੋਤਲਾ ਯੰ ਨਮੋ ਕਰਤਿ ਕਿਯਾਣੀ ਸਿਵਾ ਸੀ
 ਤਲਾ ਯੰ ਭਵੀ ਭਗਵੀ ਯੰ ਨਮੋ ਸਸਤ੍ਰ ਪਾਣੀ ਨ
 ਮੋ ਅਸਤ੍ਰ ਪਰਤ ਨਮੋ ਤੇਜ ਮਾਣੀ ਜਯਾ ਅਜਯਾ ਚ
 ਮਣੀ ਚੰਦ੍ਰਾ ਯੰ ਕ੍ਰਿਪਾ ਕਲਿਕਾ ਯੰ ਨਯੰ ਨਿਤਿ ਨਿਯ
 ਯੰ ਨਮੋ ਚੰਪਣੀ ਚਰਮਣੀ ਖੜਗ ਪਾਣੀ ਗਰ
 ਪਣਣੀ ਚੰਕਣੀ ਚਿੰਤ੍ਰ ਮਾਣੀ ਨਮੋ ਸੁਲਣੀ ਸੈਰ ਬੀ
 ਪਣ ਮਾਤਾ ਨਮੋ ਗਿਯਾਨ ਬਿਗਿਯਾਨ ਕੀ ਗਿਯਾਨ ਗਿਯਾ
 ਤਾ ਨਮੋ ਖਣੀ ਸੇਖਣੀ ਯੰ ਮਿਜ਼ਾ ਲੀ ਨਮੋ ਰੁਸ
 ਟਰੇ ਖਰਵਣੀ ਰੁਪਕ ਲੀ ਨਮੋ ਜੋਗ ਸੁਲਾ ਨਮੋ
 ਕਰਤਿ ਕਿਯਾਣੀ ਨਮੋ ਅੰਬਿਕਾ ਤੋਤਲਾ ਸ੍ਰੀ ਭਵਨੀ
 ਨਮੋ ਰੇਖਵਾਹੀ ਨਮੋ ਰੁਖਿਅਹਰਤਾ ਨਮੋ ਸਸਤ੍ਰ

ਟੀਅਸਤੁਣੀਕਰਮਕਰਤਾ॥ਨਮੋਗਿਸਟਣੀਪੁਸਟ
 ਟੀਪਰਮਜੁਲਾ॥ਨਮੋਤਰੁਣੀਖੰਨਮੋਬਿਪਬਲਾ॥
 ॥ਨਮੋਸਿੰਘਬਤੀਨਮੋਦਫਗਾੜੀ॥ਨਮੋਖੰਗਦੱਗ
 ਫੁਮਾਵੀਮਬੜੀ॥ਨਮੋਰੁੜਗੁੜੀਨਮੋਸੁੰਬਾਬਿਆਪੀ॥
 ਨਮੋਨਿਤਿਯਨਗਇਣੀਦੁਸਟਖਪੀ॥ਨਮੋਗਿਧਿ
 ਰੁਪੰਨਮੋਸਿੰਘਿਕਰਣੀ॥ਨਮੋਪੋਖਣੀਸੋਖਣੀਸੁੰਬ
 ਭਰਣੀ॥ਨਮੋਅਗਜਣੀਮਗਜਣੀਕਲਰੜੀ॥ਨਮੋ
 ਜੋਗਜੁਲੀਧਰੀਸੁੰਬਦੜੀ॥ਨਮੋਪਰਮਪਰਮੇਸ਼ੁ
 ਰੀਪਰਮਕਰਣੀ॥ਨਈਨਿਤਿਯਨਗਇਣੀਦੁਸਟਰ
 ਟੀ॥ਛਲਾਅਛਲਾਈਸੁਰੀਜੋਗਜੁਲੀ॥ਨਮੋਬ
 ਰਮਣੀਚਰਮਣੀਕੁਰਕਲੀ॥ਨਮੋਚਕਪੁਰਕ
 ਪੁਤਸੰਘਿਆ॥ਜਿਨੋਮੋਹਿਕੈਚੋਰੁਟੋਕਬਾਧਿਆ॥
 ਨਮੋਅੰਜਨੀਗੰਜਣੀਸੁੰਬਅਸਤਾ॥ਨਮੋਧਰਣੀਬ
 ਰਣੀਸਰਬਸਸਤਾ॥ਨਮੋਗੰਜਣੀਗੰਜਣੀਦੁਸਟ
 ਗਰਬਾ॥ਨਮੋਤੋਖਣੀਪੋਖਣੀਸੰਤਸਰਬਾ॥ਨਮੋਸਕ
 ਤਣੀਸੁਲਣੀਖੜਗਪਣੀ॥ਨਮੋਤਰਣੀਕਰਣੀਖੰ
 ਕ੍ਰਿਪਣੀ॥ਨਮੋਰੁਪਕਣੀਕਪਣੀਅਨੰਦੀ॥ਨ
 ਮੋਚੰਦਵੀਭਨਵੀਖੰਗੁਬਿੰਦੀ॥ਨਮੋਛੈਲੁਰੁਪਨਮੋਦੁ
 ਸਟਰਣੀ॥ਨਮੋਕਰਣੀਤਰਣੀਸਿਸਟਿਭਰਣੀ॥
 ਨਮੋਹਰਖਣੀਬਰਖਣੀਸਸਤਪਗਾ॥ਨਮੋਤਰਣੀਕਰਣੀ
 ਖੰਅਪਰ॥ਨਮੋਧੁਰੁਪਨਮੋਚਰੁਨੈਨਾ॥ਨਮੋਸਲ

ਨਮੋਜਗਤੀਭਾਗੀ॥ਨਮੋਰੁੜਗੁੜੀ॥ਨਮੋਰੁੜਗੁੜੀ॥ਨਮੋਰੁੜਗੁੜੀ॥

ਟੀਸੈਥਣੀਚੰਕ੍ਰਬੈਨਾਨਮੋਬਿੰਧਿਓਂਕੀਜੋਗ
 ਜੁਲਾਨਾਨਮੋਚੰਕ੍ਰਮੁੰਗੀਮਿਥ੍ਰਕੁੰਕਲਾ॥੧॥ਨਮੋਦੁ
 ਸਟਪੁਸਟਸਟਣਿਛੋਮਕਰਣੀ॥ਨਮੋਦੁਕਗਭਾਧ
 ਗੇਦੁਖਿਅਠਣੀ॥ਨਮੋਸਾਸਤ੍ਰਬੇਤਾਨਮੋਸਸਤ੍ਰਗਮੀ
 ॥ਨਮੋਜੋਛਬਿਰਿਯਾਧਗੀਪੁਰਣਕਾਮੀ॥੨॥ਗਿਪਤਪ
 ਟੀਜਪਣੀਸਰਬਲੋਗਾਥਪੇਥਪਣੀਖਪਣੀਸਰਬ
 ਸੋਗਾ॥ਨਮੋਲੰਕੁਫੇਸੰਨਮੋਸਕਤਿਪਣੀ॥ਨਮੋਕਾਲਿ
 ਕਾਖਫਗਪਣੀਕ੍ਰਿਪਣੀ॥ਨਮੋਲੰਕੁਫੇਸੰਨਮੋਨੋ
 ਗੁਕੇਟੀ॥ਨਮੋਕਾਮਰੂਪਕਮਛਿਖਕੋਟੀ॥ਨਮੋਕਾਲ
 ਰਤੀਕਪਰੀਕਛਿਖਣੀ॥ਮਹਾਗੋਧਣੀਸਿੰਧਿਰਤੀ
 ਕ੍ਰਿਪਣੀ॥੩॥ਨਮੋਚਤੁਰਬਹੀਨਮੋਅਸਟਬਹੀ॥
 ਨਮੋਪੋਖਣੀਸਰਬਅਲਾਮਪਨਾ॥ਨਮੋਅੰਬਿਕਾ
 ਜੰਭਰਕਰਤਿਕਿਖਣੀ॥ਮਿਥ੍ਰਾਣੀਕਪਰੀਨਮੋਸੀ
 ਰੁਵਣੀ॥੪॥ਨਮੋਰੇਵਿਅਗਿਰਿਯਸਟਣੀਦੁਸਟਹੀ
 ਤੀ॥ਸਿਤਾਅੰਸਤਤਾਜਕ੍ਰੰਤੀਅਨੰਤੀ॥ਜੁਅਲਾਜ
 ਯੰਤੀਅਲਾਸੀਅਨੰਦੀ॥੫॥ਜਯੰਤੀਨਮੋਮੰਗਲਾਕ
 ਲਿਕਯੀਕਪਣੀਨਮੋਭੰਕੁਕਲੀਸਿਵਯੀ॥ਦੁਗਯੰ
 ਛਮਯੰਨਮੋਧਾਤਿਯਯੀ॥ਸੁਅਹਸੁਧਯੰਨਮੋਸੀਤਲਾ
 ਯੰ॥੬॥ਨਮੋਚਰਬਣੀਸਰਬਧਮੰਪੁਜਯੀ॥ਨਮੋਹਿੰ
 ਗਲਾਪਿਗਲਾਅੰਬਿਕਯੀ॥ਨਮੋਦੀਗਧਰਫ਼ਨਮੋਸਿਖਾ
 ਮਬਰਣੀ॥ਨਮੋਅੰਜਣੀਗੰਜਣੀਦੈਤਰਫ਼ਣੀ॥੭॥

ਨਮੋਪਰਬ੍ਰਹਮਾਨੰਦੀਮੁਕਟੀ॥

ਨਮੋ ਅਰਧ ਚੰਦ ਇਣੀ ਚੰਦ ਚੁੜੀ ॥ ਨਮੋ ਇੰਦੁ ਉਪ ਨਮੋ
 ਰਵਗੁੜੀ ॥ ਸਸਖੰ ਸੇਖਰੀ ਚੰਦੁ ਭਲਾ ਭਵਨੀ ॥ ਭਵੀਭੈਰ
 ਗੀਭੁਤਰਟੀ ਕ੍ਰਿਪਣੀ ॥ ੨੭ ॥ ਕਲੀ ਕਰਣੀ ਕਰਮ ਕਰਤਾ
 ਕਮਛਿਯਾ ॥ ਪਸੀਪਦਮਿਨੀ ਪੁਰਣੀ ਸਰਬ ਇਛਿਯਾ ॥ ਜ
 ਅਜੋਗਣੀ ਜਗਿਯ ਕਰਤਾ ਜਖੰਤੀ ॥ ਸੁਭਾ ਸੁਮਿਲੀ ਸਿ
 ਸਟਿਜਾ ਸੁਤੰਤੀ ॥ ੨੮ ॥ ਪਵਿਤ੍ਰੀ ਪੁਨੀਤ ਪੁਰਣੀ ਪੋ
 ਯੰ ॥ ਪ੍ਰਭੀ ਪੁਰਣੀ ਪਰਬ੍ਰਹਮੀ ਅਜੋਗੀ ॥ ਅਰੂਪ ਅਰੂਪ
 ਅਨਮੰ ਅਰਮੀ ॥ ਅਭੀਤੰ ਅਜੀਤੰ ਮਹਾਧਰਮਧਮੰ
 ॥ ਅਛੇਦੰ ਅਭੇਦੰ ਅਕਰਮੰ ਸੁਧਰਮੀ ॥ ਨਮੋ ਬਣਪਣੀ
 ਧੋਰਧਰਮ ਬਰਮੀ ॥ ਅਜੋਖੰ ਅਭੋਖੰ ਨਿਰੰਕਾਰ ਨਿਤਿਯੰ ॥
 ਨਿਰੂਪ ਨਿਬਣੰ ਨਮਿਤਿੰ ਮੁਕਿਤਿਯੰ ॥ ੨੯ ॥ ਗੁਰੀ ਗੁਰਜਾ
 ਕਾ ਮਿਕਾ ਸੀਗੁਪਣੀ ॥ ਬਲੀ ਬੀਰਣੀ ਬਵਨੀ ਜਗਿਯ
 ਜੁਲੀ ॥ ਨਮੋ ਸਸਤ੍ਰਚਰਬ ਇਨੀ ਗਰਬ ਰਣੀ ॥ ਨਮੋ ਤੋਖ
 ਣੀ ਸੇਖਣੀ ਸਰਬ ਭਰਣੀ ॥ ੩੦ ॥ ਪਿਲੰਗੀ ਪਵੰਗੀ ਨਮੋ
 ਚਿਰਚਿਤੰਗੀ ॥ ਨਮੋ ਭਵਨੀ ਭੁਤੰਤੰ ਭਵੰਗੀ ॥ ਨਮੋ ਭੂਮਿ
 ਰੂਪ ਨਮੋ ਲੋਕ ਮਤਾ ॥ ਭਵੀਭਵਨੀ ਭਿਖਿਯਾਤਾ ਭਿਧਾ
 ਤਾ ॥ ੩੧ ॥ ਪ੍ਰਭੀ ਪੁਰਣੀ ਪਰਮਰੂਪ ਪਵਿਤ੍ਰੀ ॥ ਪਸੀਪੋਖਣੀ ਪ
 ਰਬ੍ਰਹਮੀ ਗਇਤ੍ਰੀ ॥ ਜਵੀਜੁਲਪ ਚੰਦ੍ਰਮੁੰਡੀ ਚਮੁੰਡੀ ॥ ਬ
 ਰਵ ਇਣੀ ਦੁਸਟ ਖੰਡੀ ਅਖੰਡੀ ॥ ਸਚੈਸੰਤ ਉਬਰ
 ਣੀ ਬ੍ਰਿਹਰਤਾ ॥ ਨਮੋ ਤਰਣੀ ਕਰਣੀ ਲੋਕ ਮਤਾ ॥ ਨਮਸ
 ਟੁੰ ਨਮਸਵੰ ਨਮਸਵੰ ਭਵਨੀ ॥ ਸਰਗ ਖਿਲੈ ਮਹਿ ਕ੍ਰਿਪਕੈ

ਕ੍ਰਿਪਨੀ ॥ ੩੫ ॥ ੧ ॥ ਸ੍ਰੀ ਭਵਨੰਗੀ ॥ ਉਸਤਤਿ ਸ੍ਰੀ

ਪਾਤਮਸ਼੍ਵਰ ਸ੍ਰੀ ਮਹਾਸ਼੍ਵਰ ॥

ਸ੍ਰੀ ਮਹਾਸ਼੍ਵਰ ॥

ਤਇਕ੍ਰਿਪਤੁ ਮਹੀਹ ਮਪੈਤੁ ਸਭੈ ਸੁਗੁਨੇ ਗੁਨੀ ਪਸਿੰ

ਜੀ ਅਪਗ ਬਿਚਰਤ ਬੈਬਰ ਬੁਧਿ ਮਹਾ ਅਗਨੇ ਗੁਨ

ਕੋਹ ਸਿੰਹ ॥ ਬਿਨੁ ਚੰਡ ਕ੍ਰਿਪਤੁ ਮਹੀ ਕਬਹੂੰ ਮੁਖ ਤੇ ਨਹੀ

ਅਛਹੋਂ ਕਹਿੰ ॥ ਤੁਹਿ ਕੋ ਕਠਿਨ ਮੁਕਿ ਪੈਤੁ ਲਹ ਜਿ

ਮਿਥਾ ਕਿਸ ਮੁਦ ਬਖੈ ਤਹਿ ॥ ੧ ॥ ਮਹਾਸ਼੍ਵਰ ਮਨ ਭਾ

ਤੁੰ ਸਰਦ ਅਨਗਨ ਗੁਨ ਪੈ ਜਾਹਿ ॥ ਗੋਚਰੀ ਬਇਤ ਭ

ਗਵਤ ਜੈ ਵੈ ਕ੍ਰਿਪ ਕਰਹਿ ॥ ੨ ॥ ਮਹਾਸ਼੍ਵਰ ਸੰਕਟ ਹਰਨ

ਸਭ ਸਿਧ ਕੀ ਕਰਨ ਚੰਡ ਤਰਨ ਤਰਨ ਅਹੋ ਲੋਚਨ ਬਿ

ਸਲਾਹੈ ॥ ਅਰਿਜ ਕੀ ਮਹਿ ਮਹੈ ਅੰਤ ਕੋ ਪ੍ਰਭ ਵਰ ਸਰ

ਨ ਉਬਰਨ ਕਰਨ ਪ੍ਰਤਿ ਪਾਲੈ ॥ ਅਸੁਗੰਧ ਧਰਨ ਅ

ਨਿਕਦੁਖ ਜਗਨੇ ਸੋ ਪਤਿ ਤਉ ਪਰਨ ਛਡੈ ਜਮ ਜਲ

ਹੈ ॥ ਜੇ ਵੀ ਬਰਲਾ ਇਕ ਸੁਬੁਧਿ ਪੁੰਕੀ ॥ ਇਕ ਸੁਰੇਹ

ਰਪਾ ਇਕ ਬਨੈ ਵੈ ਗ੍ਰਿਥ ਹਾਲੈ ॥ ੩ ॥ ਮਹਾਸ਼੍ਵਰ ਅਰਿ

ਸੁਤ ਪੂਰੀ ਜੋ ਤਿਨ ਯਾ ਮਹਿ ਖਾਸੁ ਕੀ ਮਹਤ ਫੁਨਿ ਜੋ ਉ

॥ ਇਕ ਕੋ ਜਹਿ ਕੀ ਵਿਵੈ ਯਾ ਕਰਤ ਬਪ ਸੰਭਨਿ ਸੰਭ

ਹਿ ਰੇਉ ॥ ਜਿ ਜਪੈ ਕੈ ਇਹ ਸੇਵ ਕੈ ਬਹੁ ਕੇ ਸੁਲਹੈ ਮਨ ਇ

ਛਤ ਸੋਊ ॥ ਲੋਕ ਬਿਖੈ ਉਹ ਕੀ ਸਮਤੁ ਲਿਗੀ ਬਨਿ

ਵਾਜਨ ਦੁਸਰੇ ਉ ॥ ੪ ॥ ਮਹਾਸ਼੍ਵਰ ਵੈਤਨ ਕੇ ਭਰਤੋ

ਭੇਤੋ ਜੁਭਈ ਪ੍ਰਿਥਵੀ ਬਹੁ ਭਰਹਿ ਭਗੀ ॥ ਗਇਕੁ ਪੁ

ਬੈਧਿਕੈ ਬ੍ਰਹਮਾ ਰਿਖੈ ਚਲਿ ਜਾਇ ਪੁਕਾਰੀ ॥ ਬ੍ਰਹਮਕ
 ਰਿਓਤੁ ਮਹੁੰ ਹਮੁ ਮਿਲਿ ਜਾਹਿ ਤਹੰ ਜਹੰ ਹੈ ਬ੍ਰਤਧਰੀ ॥
 ਜਾਇ ਕੈ ਬਿਨਤੀ ਤਿਹ ਕੀਰਪੁ ਨ ਬਸੁਨੇ ਇਹ ਬਤਹਮ
 ਗੀ ॥ ੫ ॥ ਸ ੨੨ ॥ ਬ੍ਰਹਮਕੈ ਅਗੁਸਭੈ ਪਰਿਕੈ ਸੁਤਹੰ ਕੋਚ
 ਲੇਤਨ ਕੇਤਨਿਆ ॥ ਤਬ ਜਾਇ ਪੁਕਾਰੀ ॥ ਤਿਹੰ ਸਮੁਹ
 ਰੇਵਤਹੰ ਮੁਨਿ ਜਿਉਹ ਨਿਆ ॥ ਤਛਾ ਬਿਕੀਅਤਹੰ ਉਪ
 ਮਾਕ ਬਿਨੈ ਮਨਭੀਤਰੀ ॥ ਉਗਤਿਆ ॥ ਜਿਮਲੁ ਦੇਤੋ ਅ
 ਗੁਰਉ ਪਰਿਕੈ ਕੁਟਵਹੰ ਪੈਕੁ ਕਤਹੰ ਬਨਿਆ ॥ ੬ ॥
 ॥ ਜਾ ॥ ਲੈ ਬ੍ਰਹਮਾ ਸੁਗਮੈ ਨ ਸਬੈਤ ਬਰਉਗੇ ਜਹਮ
 ਗਰਭੀ ॥ ਗਾਇ ਪ੍ਰਨਾਮ ਕਰੇ ਤਿਨ ਕੈ ਅਪਨੇ ਲਖਿ ਪਾਇ
 ਨ ਬਭੀ ਪਖੀ ॥ ਪਾਇ ਪੇਚਤੁ ਗਨਨਤਹਿ ਕੇਰੇ ਖਿਬਿ
 ਵਨਤਹੰ ਬ੍ਰਤਧਰੀ ॥ ਬ੍ਰਹਮਕ ਰਿਓ ਬ੍ਰਹਮ ਕੁਹੁ ਜਹੁ
 ਅਉਤਰ ਲੈ ਮੈ ਜਮਿ ਦੇਤਨ ਮਹੀ ॥ ੭ ॥ ਸੁਨਨ
 ਮੈ ਸੁਨਿ ਬ੍ਰਹਮ ਕੀ ਬਾਤ ਸਭੈ ਮਨ ਦੇਵਨ ਕੇ ਹਰਖ ਨੇ ॥ ਕੈ
 ਕੈ ਪ੍ਰਨਾਮ ਜਲੈ ਗ੍ਰਿਹ ਅਪਨੇ ਲੇਕ ਸਭੈ ਅਪਨੇ ਕਮਿ
 ਨੇ ॥ ਤਛਾ ਬਿਕੈ ਜਸਉ ॥ ੮ ॥ ਹਕ ਬਿਨੈ ਅਪਨੇ ਮਨ ਮੈ
 ਪਹਿਚੇ ਨਾਗੋ ਪਨਭੀ ॥ ਤਿਹ ਕੀ ਸਭ ਲੇਕ ਮਨੇ ਸੁਗਜਾਇ
 ਬੋਹਿਕੈ ਅਨੇ ॥ ੯ ॥ ਸ ੨੩ ॥ ਬ੍ਰਹਮਕ ਦੇਵਨ ਜਾਇ ॥ ਛਿ
 ਰਿਹ ਗਿਇਹ ਅਗਿਆਵਈ ਦੇਵਨ ਸਕਲ ਬੁਲਾਇ ਜਾ
 ਇਹੁ ਪਤੁ ਮਹੁ ਪੇਹਉਹੁ ਪਹਿਉਹੁ ॥ ੧੦ ॥
 ॥ ੧੦ ॥ ਬਤਸੁਨੀ ਜਬ ਦੇਵਤ ਨੇ ਕੈ ਪ੍ਰਨਾਮ ਕੀਨਾ ॥

ਅਉਰਈ ਮਨ ਕੇਈ ਮਨੀ ਮਨੀ ਅਈ
ਸੋ ਤੇ ਕਨਿ ਕੇ ਮਨ ਈ ਤੇ ਕੀ ਮਿਓ ਮਗਰ ਈ

ਸਭਲੈ ਬਖਸੀ ਸਮੁਹਾ ਜਸੁ ਗਾਇਓ ॥੧੦॥ ਗੀਤ
 ਬਰਤਨਿ ਦੁਲਹੀ ਬਾਸੈ ਵਜ ਬਕੀ ਨਾ ॥ ਤਬੈ ਕਾ
 ਜ ਚਲ ਬੇਨਿ ਮਿਤ ਮਥੁਰਾ ਮੈ ਮਨੁ ਦੀਨਾ ॥੧੧॥ ਬਾਸੈ
 ਵਕਉ ਅਗਮਨ ਉਗੈ ਨ ਸੁਨਿ ਲੀਨਾ ॥ ਚਮੁਸ ਭੈ ਚਤੁ
 ਰੰਗੀ ਭੇਜ ਅਗਾਉ ਦੀਨਾ ॥੧੨॥ ਆਪਸ ਮੈ ਮਿ
 ਲ ਬੇਹਿਤ ਕਉ ਦਲ ਸਾਜਿ ਚਲੇ ਧੁਜਨੀ ਪਤਿ ਐਸੇ
 ॥ ਲਾਲ ਕਰੇ ਪਟ ਪੈਡਰ ਕੇ ਸਰੰਗ ਭਰੇ ਪਤਿ ਨ ਪਤਿ ਕੇ
 ਸੇ ॥ ਰੰਚਕ ਤਾਛ ਬਿਛੁਛਿ ਲਈ ਕਬਿ ਨੈ ਮਨ ਕੇ ਛਨਿ
 ਭੀਤ ਮਿ ਐਸੇ ॥ ਰੇਖਨ ਕਉ ਤਕ ਬਿਅਹੁ ਹਿਕ ਨਿਕ ਸੇ
 ਇਹੁ ਕੁੰਕਮ ਅਨਰਜੈ ਸੇ ॥੧੩॥ ਕਸ ਅਉਰ ਬ
 ਸੁਰੇ ਵਜੀ ਆਪਸ ਮੈ ਮਿਲੇ ਅੰਗ ॥ ਤਬੈ ਬਹੁ ਰਿਦ
 ਨ ਲਗੇ ਗੀਰੰਗ ਗੰਗਾ ॥੧੪॥ ਦੁੰਭ ਤਬੈ ਬਖਸਾਇ ਐਸੇ
 ਮਥੁਰਾ ਨਿਕਟਿ ॥ ਤਛ ਬਿਕੋ ਨਿਰਖਾਇ ਹਰਖ ਭਇਓ ਮ
 ਨ ਹਰਖ ਕੈ ॥੧੫॥ ਆਵਤ ਕਉ ਸੁਨਿ ਕੇ
 ਬਾਸੈ ਵਹਿ ਪਸ ਜੇ ਅਪਨੇ ਤਨ ਨਹੀ ॥ ਗਾਵਤ ਗੀ
 ਤ ਬਜ ਵਤ ਤਲ ਵਿਵ ਵਤ ਅਵਤ ਨ ਗੰਗ ਗੀ ॥
 ਕੋਠਨ ਪੈ ਨਿਰਖੈ ਚੜ੍ਹਿਤਾ ਸਨਤ ਛਬਿ ਕੀਉ ਪਸਾਜੀ
 ਅਧ ਗੀ ॥ ਬੈਠਿ ਬਿਵਨ ਕੁਟੰਬ ਸਮੇਤ ਸੁਰੇਖ ਤੇ ਵ
 ਨ ਕੀ ਮਹਤ ਗੀ ॥੧੬॥ ਬਾਸੈ ਵਾਇਓ
 ਜੇ ਮੰਡਲ ਬਨ ਇਓ ਮਨ ਮਹਾ ਸੁਖ ਪਾਇਓ ਤਕੋ ਅਨ
 ਨ ਨਿਰਖ ਕੈ ॥ ਸੁਗੰਧ ਲਗੇ ਗੰਗਾ ਇਨ ਨਗਾਇਓ ਤਿਸੈ
 ਇਓ

ਕੁਤੁਰਿਵਾਇਓਬੁਲੇ ਆਇਓਪਰਖਿਕੋ॥ਛਤੀ
 ਹਥਲਾਇਓਸੀਸਨਿ ਆਇਓਉਗਸੈਨਤਥੈ ਆਰ
 ਪਠਾਇਓਪੁਜਮਨਸੈਹਰਖਕੋ॥ਭਇਓਜਨਮੰਗਨ
 ਭੂਮਿਪਰਬਾਰਸੈਜਾਉਗਸੈਨਮਨੈਕਚਨਬਰਖਿਕੋ॥
 ੨੪॥ ਆਉਗਸੈਨਤਬਕਸੋ
 ਲੇਖੇਯੁਗਿਬੁਲਾਇ॥ਕਹਿਓਸਾਥਿਤੁਮਜਾਇਕੈਦੇਹੁ
 ਭੰਡਾਖੁਲਾਇ ੨੫॥ ਅਉਗਸਮਿਗੀਅਨਕੀਲੇਜਤ
 ਕੇਪਸਾਕਰਿਪੂਨਮਤਕਉਤਥੈਇਹਕਰਿਓਅਸ
 ਸਾ ੨੬॥ ਆਉਗਸੈਨਤਬਕਸੋ
 ਹਿਕਹੀਸੁਨਾਇ॥ਬਾਸੁਰੇਵਪ੍ਰਤਿਤਕਹੀਭਲੀਜਤ
 ਮਹਿਸੁਹਇ ੨੭॥ ਆਉਗਸੈਨਤਬਕਸੋ
 ਹਿਓਕਰੋਜਿਜਬਸਥੈਬਤਕਭੇਵ॥ਸਾਧਿਸਾਧਿ
 ਪਤਿਤਕਹਿਓਅਸਮਾਨੀਬਸੁਰੇਵ ੨੮॥ ਅਬ
 ਆਉਗਸੈਨਤਬਕਸੋ
 ਤਭਈਫਿਰਿਤਿਤਥੈਚਢਿਅਏ॥ਛਡਿਰਏਹਥ
 ਛੁਲਯਾਗਦੁਅਉਕੁਚਪਿਓਪਰਿਐਸਫਿਰੇਏ॥ਅ
 ਉਹਵਈਚਲੀਭਿਕਉਪਮਤਿਨਕੀਕਚਿਸਿਅ
 ਮਸੁਨਾਏਰਖਿਕਉਤਕਰੇਵਸਥੈਤਹਤੋਮਨੈਕ
 ਗਰਕੇਟਿਪਠਾਇ ੨੯॥ ਲੇਖਸੁਰੇਵਕਉਅਗਪਰਿ
 ਹਤਕਸਹਿਕੇਚਲਿਧਮਗਏ॥ਅਗਤੇਨਮਿਭਈ
 ਇਕਗਗਮਿਲੇਇਸੁਪਤਿਤਭਰਿਰਏ॥ਭਰਿਰਏ

ਲਗੁ ਅਗਨਿ ਵਟਨ ਤੋ ਕੋਸੋ ਉਵੈ ਭੱਛ ਗਏ ਪੈ ॥ ਜਾਰ
 ਵਬੰਸ ਦੁਹਿ ਸਿਤੋ ਸੁਨਿ ਕੋਸੁ ਅਨੇਕ ਕਹੈ ਭਏ ॥
 ੩ ॥ ਗਵਤ ਬਜਾਵਤ ਸੁਗਾਨ ਰਿਵਾਦ
 ਤਸੁ ਅਵਤ ਸੁਹਾਵਤ ਹੈ ਮੰਦ ਮੰਦ ਗਾਵਤੀ ॥ ਕੇਹਰਿ
 ਸੀਕਦਿ ਅਉਕੁੰਗ ਨਿਸੇ ਹਿੰਗ ਜਾ ਕੇ ਗਜ ਕੀ ਸੀ ਚਲ
 ਭਏ ਮਨ ਭਾਵਤੀ ॥ ਮਿਤਿ ਨ ਕੋਚੋ ਕਕਰੇ ਲਾਲ ਨ ਕੇਖਾ
 ਮੇਧੈ ਭੇਤ ਬੈਰੋ ਉਦੁਲਾਦੁਲਾਹੀ ਸੁਹਾਵਤੀ ॥ ਬਿਰ
 ਨ ਕੰਪੁ ਨ ਕੀਨੀ ਬਹੁ ਚਛ ਨ ਰਿਜ ਨ ਰੀਨੀ ਨੀਸਤ
 ਭਾਵੈ ਗੋਭਾਵਤੈ ॥ ਸੋਭਾਵਤੀ ॥ ੩੫ ॥
 ॥ ਗਤਿ ਭਈ ਬਸੁ ਦੇਵ ਜੁ ਕੀਨੋ ਤਹਾਂ ਬਿਲਾਸਾ ਪ੍ਰਤ
 ਭਏ ਉਠਿ ਕੈਤ ਬੈਗਓ ਸੁਸਰ ਕੇ ਪਾਸ ॥ ੩੬ ॥
 ॥ ਸਾਜ ਸਮੇਤ ਰਏ ਪਉਗ ਜਾ ਅਉਰੇ ਤਿਗੁ ਟੀਰ
 ਬਨੇ ਗਾਲ ਛੁਭ ਟੰਦ ਸਲੋ ਛਤੁੰਗ ਮਉਟ ਅਨੇਕ ਭਰੇ
 ਜਗ ਭੋਗ ॥ ਛਤੀ ਸੁਕੇਟਿ ਰਏ ਰਲ ਪੈਰ ਲਸੰਗਿ ਕਿਧਉ
 ਤਿਨ ਕੇ ਹਖ ਵੇਗੇ ॥ ਕੰਸ ਤੋ ਬੈਤਿ ਹਰਖ ਨ ਕੋ ਮਨੁ ਆਪ
 ਭਏ ਹਰਖ ਕੇ ਹਰ ਵੇਗੇ ॥ ੩੭ ॥ ਕੰਸ ਲਵੇ ਜਤ ਤਿ
 ਨ ਸਕਲ ਪ੍ਰਬਲ ਰਲਾਸਾ ਜਾ ॥ ਅਗੇ ਤੋ ਸੁਵਨ ਨ ਸੁਨੀ
 ਬਿਧ ਕੀ ਅਸੁਭ ਅਵਾਜ ॥ ੩੮ ॥
 ॥ ਮਖਾ ਭਕੋ ॥ ੩੯ ॥ ਦੁਖ ਕੇ ਹਰ ਨ ਬਿੰਦ ਸਿਧੁ ਕੇ
 ਹਰ ਨੁਪ ਮੰਗਲ ਧਰਨਿ ॥ ਐਸੇ ਕਹਿ ਓਹੈ ਉਚਰੈ ਕੋ ॥ ਲੀਨੇ ਕ
 ਹਾਜ ਤੋ ਰੋਕ ਲੈਹੈ ਮੁਕਤ ਮਤ ਆਰੰਭ ਗਰਭ ਯਕੋਤੋ

ਉਤਰੈ ਮੈਰਿਕੈ ॥ ਅਚਰਜ ਮਾਨਿਕੀ ਨੀਮਨ ਮੈ ਬਿਚਾਰ
 ਇਹ ਕਾਛਿ ਕੈ ਕ੍ਰਿਪਨ ਡਰ ਉਇਨ ਹੀ ਸੰਘ ਰਿਕੈ ॥ ਜਾਨਿ
 ਗੇਛ ਪਾਇ ਕੈ ਸੁਜਾਨੀ ਕਸਮ ਨ ਮਾਂਹਿ ਇਹੀ ਬਾਤ ਭਲੀ
 ਡਰ ਉਜਰੀ ਉਖਾਰਿਕੈ ॥ ੩੫ ॥ ਚਾਹੇ ਜੇ ੨੨ ॥
 ਕਸਦੁ ਤੁਕੇ ਬਧਨਿ ਮਿਤਲੀ ਨੇਖ ਜਗੁ ਨਿਕਾਗਿ ॥ ਬਸੁ
 ਦੇਵ ਅਰੁ ਦੇਵ ਕੀ ਡੋਰੇ ਉਨਗਨਹਿ ॥ ੩੬ ॥ ਚਾਹੇ ਜੇ
 ੨੩ ॥ ਚਾਹੀ ॥ ਬਸੁ ਦੇਵ ਡਰ ਮਾਨਿਕੈ ਤਾ ਮਿਉ ਕਹੀ ਸੁ
 ਨਾਇ ਜੋ ਆਹੀ ਤੇ ਜਨ ਮਿਹੈ ਮਰਹੁ ਤ ਕਉ ਗਇ ॥ ੩੭ ॥
 ੨੪ ॥ ਚਾਹੀ ॥ ਡਰਿ ਜੀ ਜੀ ਲਏ ਤਿਨ ਪਾਇਨ
 ਪੈਛਿਕੈ ਮਥੁਰਾ ਮਹਿਲਿ ਆਯੋ ॥ ਮਾਨਿਗੇ ਗਿਹ ਆ
 ਪਨ ਮੈਰਖ ਵਹੀ ਕੈ ਸੇਵਕ ਆਨਿ ਬਠ ਆਸਿ ਸੁਨਿਕੈ ॥
 ਸਭ ਲੋਗ ਕਥਾ ਅਤਿ ਮਥੁਰਾ ਜਗ ਮੈ ਨਿਕਾ ਆ
 ਆਨਿ ਬਠ ਨਿਕੀਛਾ ਰਿਹਈ ਕੁਲ ਭੀਤ ਰਿਹਾ ਪਨੇ
 ਸਹਚਲਾਏ ॥ ੩੮ ॥ ਕਿਤ ਕਰਿ ਵਸ ਬੀਤੇ ਜ
 ਬੈਕ ਸਾਜ ਉਤਪਤਾ ॥ ਤਬੈ ਕਥਾ ਅਉਰੈ ਚਲੀ ਕਰ
 ਮੇਰਖ ਕੀ ਬਤ ॥ ੩੯ ॥ ਚਾਹੀ ॥ ਡਰ ਮੈਰ
 ਪੁਤਰ ਭਰਿ ਦੇਵ ਕੀ ਕਿਕੀ ਗਤਿ ਮਤਿ ਤਿਨ ਮਾ ॥ ਬਸੇ
 ਵਲੈਤ ॥ ਚਿਕ ਗਯੋ ਕੈ ਸਕੈ ਪਾ ॥ ੪੦ ॥ ਮੈਰਖ
 ਸਿਤ ਤਕ ਉਤਤ ਚਲਿ ਓਜ ਬਹੀ ਨਿਪ ਕੈ ਰਹਿ ਉਪਰਿ
 ਆਇਓ ॥ ਜਾਇਕ ਹਿਓ ਰਵਨ ਨ ਮਿਉ ਤਿਨ ਬੋਲਿ
 ਕੈ ਭੀਤ ਜਾਇ ਜਨਾਇਓ ॥ ਕੈ ਸਕੀ ਕਹੂੰ ਸਿਸੁ ਦੇਖਿ ਕ

ਪੁਤਰ ਭਰਵਸ ਮਤਿ ਦੇਹ ਜਾਇਕ ਪਾਇ ॥
 ਬੰਦੀ ਪੁਨੇ ਉਇਨਾ ਦੇਖਿ ਬਹੀ ਗਏ ॥

ਨਿਭਹਮਤੁਤਮਕਉਬਖਸਾਇਓ। ਛੇਰਚਲਿਓਗਿਹੁ
 ਕਉਬਸੁਦੇਵਤਉਮਨਮੈਕਛੁਨਸੁਖਪਾਇਓ॥੪੫॥
 ਜਮਦਰਬਾਹਮਮਾਰਨ। ਬਸੁਦੇਵਮਨਅਪ
 ਨੇਕੀਨੋਇਐਬਿਚਗਾਕਸੁਮੁਕਦੁਮਤਿਬਡੇਯੋਕੇਡ
 ਹਿੰਮਗ॥੪੬॥ ਨਰਦਰਬਾਹਮ। ਤਬਮੁਨਿਅਯੋਕੇਸਗਿ
 ਯਕੀਬਤਸੁਨਗਈ॥ ਅਸਟਲੀਕਕਰਿਕੈਗੀਰੀਨੋ
 ਭੇਦਬਤਇ॥੪੭॥ ਕਮਦਰਬਾਹਮ। ਤਬਮੁਨਿਅਯੋਕੇਸਗਿ
 ਬਤਸੁਨੀਜਬਨਰਕੀਇਹਤਉਨਿਪਕੇਮਨਮਾਹਿ
 ਈ॥ ਮਹਾਜਾਇਇਸੈਅਬਹੀਕਰਿਭਿਤਨੈਨਕੀਸੈ
 ਨਦਈਯੈ॥ ਦਉਗਏਤਿਹਅਇਸੁਮਨਿਕੈਬਤਇਐ
 ਚਲਿਲੋਕਗਈਯੈ॥ ਪਾਥਪੈਹਨਿਕੈਘਨਜਿਉਬਪੁਜੀ
 ਵਹਿਤੇਕਰਿਭਿਨਲਈਯੈ॥੪੮॥ ਅਉਗਭਇਓਸੁਤਜੋ
 ਤਿਹਕੇਗਿਹਤਉਨਿਪਕੇਸਮਹਮਤਿਹੀਨੋ॥ ਸੇਵਕਭੇ
 ਜਿਦੇਤਿਨਲਿਅਇਕੈਪਾਥਪੈਹਨਿਕੈਛੁਨਿਦੀਨੋ॥
 ਸੋਧਪਰਿਓਸਭਹੀਪੁਸਮੈਕਬਿਨੈਤਿਹਕੇਜਸੁਇਉਲ
 ਖਲੀਨੋ॥ ਇਹਮੁਇਓਸੁਨਿਕੈਗਨਮੈਮਿਲਕੈਸੁਸਮ
 ਡਲੇਰਨਕੀਨੋ॥੪੯॥ ਅਉਗਭਇਓਸੁਤਜੋਤਿਹਕੇ
 ਗਿਹਨਮਪਰਿਓਤਿਹਕੇਤਿਨੁਜੈ॥ ਮਰਿਦਇਓਸੁਨਿ
 ਕੈਨਿਪਕੇਸਸੁਪਾਥਪੈਹਨਿਕੈਡਰਿਓਖੁਜੈ॥ ਸੀਸਕੈਬ
 ਰਉਪਾਤਰੇਵਕੀਰਨਚੇਗਨਿਤੇਘਗੁਜੈ॥ ਜਿਉਭਿਤ
 ਅੰਤਬਸੰਤਸਮੈਨਭਕੇਜਿਮਿਜਾਤਪੁਕਰਤਕੁਜੈ॥ ੫॥

ਸਿੰਘਾ ਚਉਥੇ ਪੁਤ੍ਰ ਭਯੋ ਸੋਭੀ ਕ ਸਮਾਹਿ ਦਯੋਤਿਹ
 ਸੇਕ ਬੜ ਵਕੀਲ ਏ ਮਨ ਮੈ ਜਗਤ ਹੈ। ਪਹਿਲੀ ਗੀਤਾ
 ਸੀਮਾ ਮੇਰੇ ਪੁਤ੍ਰੀ ਫਾਸੀ ਬੀਚ ਗਈ। ਮਿਟੇ ਸੋਭਾ ਪੈਉਰ
 ਸੀਧੀ ਪਗਤ ਹੈ। ਕੈਧੋ ਤੁਮ ਨ ਥੈ ਸਨਾਥਾ ਮੁਹੁ ਪੈਉ ਜੈ
 ਪਤਿ ਕੀਨ ਗਤਿ ਅਉਰ ਤਨ ਕੀਨ ਗਤਿ ਹੈ। ਭਈਓ
 ਪਰਸੀ ਦੇ ਪੁਤ੍ਰ ਨ ਬਿਨਾ ਸੀਮਾ ਬਿਨਾ ਸਤਿਗੁਰ ਸੀਹ
 ਮੈਗਾ ਸੀਸੀ ਲਗਤ ਹੈ। ਪੰਚਵੇ ਪੁਤ੍ਰ ਭਯੋ
 ਸੁਨਿਕ ਸੁਪਾਥ ਸੋਹਨਿ ਮਾਹਿਰ ਇਓ। ਸ੍ਰਾਸਗਾਇ
 ਓਨ ਭਕੇ ਮਗਾ ਮੈਤਨ ਤੋ ਕੈਧੋ ਜਮ ਨ ਮੈਗਾਇ ਓਹੈ। ਸਿ
 ਸੁਨਿਕੈ ਫਾਨਿ ਸੁਨਨ ਦੇ ਵਕੀਲ ਸੇਕ ਸੋ ਸ੍ਰਾਸਉ ਸਾਸਲਾਇ
 ਓਹੈ। ਮੇਰੇ ਭਯੋ ਅਤਿ ਤਰਿਨ ਮੈ ਮਨੋ ਖਹੀ ਕੀਮਤ ਪ੍ਰ
 ਕਾ ਸੁਭਾਇ ਓਹੈ। ਪੰਚਵੇ ਪੁਤ੍ਰ ਭਯੋ
 ਇਓ ਛੋਰ ਬੰਸ ਸੋਭੀ ਮਾਹਿਰ ਓਕ ਸੇਰ ਵਕੀ ਪੁਕਾਰੀ
 ਨਥ ਬਤ ਸੁਨਿਕੀ ਜੀਐ। ਕੀਜੀਐ ਅਨਥਨ ਸਨਾਥ
 ਨ ਮੇਰੀ ਨਥ ਮੈ ਮਾਹਿਰੀ ਜੀਐ। ਕਿਧਕੈ ਮਾਹਿਰੀ ਜੀ
 ਐ। ਕਸਬ ਭੋਪਾ ਜੀ ਕੋਲੋ ਕਭਯੋ ਜਪੀ ਸੋਈ ਕੀਜੀ
 ਐ। ਮਗੀਰ ਸਾਜ ਤੋਂ ਸੁਖੀ ਜੀਐ। ਸੁਨਨ ਮੈ ਸੁਨਿਕ
 ਸਵਗੀ ਗਜ ਵਗੀ ਕੋਲਾਈਐ। ਨਦੀਲ ਅਬੈਰ ਮੈ ਏਕ
 ਕੀਜੀਐ। ਪੰਚਵੇ ਪੁਤ੍ਰ ਭਯੋ
 ਸ੍ਰਾਸ ਮੈ ਭਯੋ ਜੀ ਬਲ ਭੋਰ ਭਯੋ ਗਰਭ ਤਰੇਤੁ
 ਬੈਠਿ ਕੈ ਮਤ੍ਰ ਕਰਿਓ। ਤਹਿ ਤੋ ਮਤ੍ਰ ਕੋ ਜੋ ਸੇਕ ਛਿਕੈ

ਸਿਕੈਰਾ ਏਹੈ ਮਨ ਮੈ ਤਿਨ ਸਾਜਾ ਕਨਕ ਹਿਰ ਮਨ ਮੈ
 ਨਰੋ ਤੁਮ ਜਾਹੁ ਨਿਸਕ ਬਜਾਵਤ ਬਾਜਾ ਮਖਾਕੀ
 ਖੈਚਕ ਨਤਿ ਲਈ ਪਰ ਬਾਲ ਕਿਸੇ ਸੋਰਭੈ ਆਪਿ ਬਿਗਾਜ
 ਭੀਸਤ ਜਾਇ ਤਿਨ ਗਿਹ ਭਯੋ ਬਾਸੁ ਦੇਵਇ
 ਹਕੀਨਾ ਸੁਜਾਗਈ ਭਲੀ ਮਨੈ ਮਨ ਸਿਕਰੀ ਨਾ
 ਭੀਸਤ ਜਾਇ ਭੁਟਿ ਕਿਵਰ ਗਏ ਪਰ ਕੇਰ ਰੋਕੇ ਨਿਪਕੇ ਬਰ
 ਕੇ ਬਲਤੋ ॥ ਭਖੇ ਸਗੋ ਬਸੁ ਦੇਵ ਹਿਕੇ ਪਗੁ ਜਾਇ ਭੁਟਿ
 ਓਜਾ ਮੁਨਾ ਜਲਤੋ ॥ ਹਰਿ ਦੇਖ ਨਕੋ ॥ ਭਖੇ ਹਰਿ ਦੇਖ
 ਗਏ ਤਨ ਕੇ ਬਲਤੋ ॥ ਕਜਾਇ ਹੀ ਕਉ ਦੇਉ ਗਏ ਜੋ ਖਿਓ
 ਬਹੁ ਪਾਪ ਨਕੀ ਮਲਤੋ ॥ ਭਖੇ ਸਨ ਜਾਇ ਚ
 ਤਤੀ ਕਰੀ ਫੇਰਿ ਮਾਖਾ ਜਲਾ ॥ ਅਸੁਗ ਜਿ ਤੋ ਚਕੀ ਹੁਤੇ
 ਸੋਇ ਗਏ ਤਤ ਕਾਲ ॥ ਭਖੇ ਸਨ ਜਾਇ ਕੇ ਸਹਿਕੇ ਰੁਠਤੋ
 ਬਸੁ ਦੇਵ ਸੁਪਾਇ ਜਾਇ ਜਮੁਨਾ ਮਧਿ ਠਨਾ ॥ ਮਨਿ ਕੇ ਪ੍ਰੀ
 ਤਿ ਪੁਰਤਨ ਕੇ ਜਲ ਪਾਇ ਨ ਭਟ ਨ ਕਾਜ ਓਠਨਾ ॥ ਤਥਾ
 ਬਿਕੇ ਜਸੁ ਉਚ ਮਹਾ ਕਾ ਬਿਨੈ ਅਪਨੇ ਮਨ ਮੈ ਪਹਿ ਚਨਾ ॥
 ਕਨਕੇ ਜਾਨਿ ਕਿਧੈ ਪਠਿ ਹੈ ਇਸੈ ਕੇ ਜਮੁਨਾ ਤਿਹ ਭੇਟਤ ਮਨ
 ਭਖੇ ਸਨ ਜਾਇ ਚੈ ਸੇਵੇ ਸੋਇ ਗਈ ਮਾਇ ਅਖੀ ਓਪੁ
 ਕਾਸਾ ॥ ਭਖੇ ਸਨ ਤਿਹ ਪੈ ਸੁਤਾ ਲੀਨੀ ਹੈ ਕਰਤਾ ਸਾ
 ਮਾਖਾ ਕਉ ਲੈ ਕਰ ਮੈ ਬਸੁ ਦੇਵ ਸੁਸੀਘ ਚਲਿ ਓਅ
 ਪਨੇ ॥ ਗ੍ਰਿਹ ਮਧੀ ॥ ਸੋਇ ਗਏ ਪਰ ਰਸ ਭੈ ਪਰ
 ਰਭੀ ਤਰਕੀ ਸੁਪਿਨ ਹੀ ॥ ਦੇਵ ਕੀ ਪਾਸ ਗਇ ਜਾ ਬਹੀ ਸਭ
 ਓ

ਭੀਮਲਗੇਪਟਮਾਪਸਮਾਗੀ। ਬਾਲਉਠੀਅਬੋਰਨਕੈ
 ਜਗਕੈਸੁਪਿਜਾਇਕੀਨਰਨੀ। ਗਇਉਠੀਵਹਬਾ
 ਲਜਬੈਤਬੋਸਨਿਮੈਸੁਨਿਲੀਪੁਨਿਹੈ। ਧਾਇਗੇਨਿ
 ਪਕਸਹਿਕੇਪਰਜਾਇਕਹਿਓਜਨਮਿਓਰਿਪੁਤੈਗੈ। ਲੈ
 ਕੈਕ੍ਰਿਪਨਗਇਓਤਿਹਕੇਚਲਿਜਾਇਗਹੀਕਰਤੋਕਰ
 ਜੈਗੈਰੇਖੁਬਤਮਹਾਜਰਕੀਅਬਮਾਨਕਕੇਬਿਖ
 ਚਾਬਤੋਭੈ। ਛਾਨਾਵਹਨੀਚਕੀਪਾਸਾ
 ਲਾਇਗਹੀਉਗੇਸਤਿਹਕੇਮੁਖਤੋਕਹਿਓਬਤਸੁਨੇਮ
 ਤਵੇਗੈ। ਪੁਤ੍ਰਹੇਮਮਪਵਕਸੇਛਠਹੀਤੁਮਪਾਬਪੈ
 ਹਨਿਡੇਗੈ। ਛੀਨਕੈਕਸਕਹਿਓਮੁਖਤੋਇਹਭੀਪਟਕੈ
 ਇਕੈਅਥਿਨੇਗੈ। ਰਾਮਨਿਹੁਐਲਹਕੀਨਭਿਮੈਜਬ
 ਗਥਿਲਈਵਹਬਨਹੇਗੈ। ਛਾਨਾਵਹਨੀਚਕੀਪਾਸਾ ਕੈਕੈਕ੍ਰਿਪਮ
 ਨਕਗਥਿਤਵਕੇਮਥੇਕੀਚੁਕੈਕਹਿਓਮਥੇਡੇ
 ਨਿਪਬਤਹੈ। ਕਰਮੇਉਠਾਇਕੇਬਨਾਇਭੇਪਾਬਪੈਰਾ
 ਜਕਾਜਰਖਬੈਕੋਕਛੁਨਹੀਪਤਹੈ। ਆਪਨੇਸੇਬਲੁ
 ਕਰਮਖੈਇਹਭਲੀਭੰਤੁਸੁੰਦਰਛੰਦਕੈਕੋਛੁਟਇਹਜਾ
 ਤਹੈ। ਮਾਖਕਬਛਾਇਕੈਸੁਸਭਨਸੁਨਾਇਕੈ। ਐਸੇ
 ਉਡੀਬਰਜੈਸੇਪਰਉਡਿਜਤਹੈ। ਛਾਨਾਵਹਨੀਚਕੀਪਾਸਾ ਆ
 ਠਭੁਜਕਰਕੈਅਪਨੀਸਭਨੇਕਰਮੈਬਰਮਾਪੁਪਲੀ
 ਨੇ। ਜੁਲਾਨਿਕਸਕਹੀਮੁਖਤੋਰਿਪਮਉਰਭਯੇਤੁਮ
 ਰੇਮਤਿਹੀਨੇ। ਰਾਮਨਿਸੀਲਹਕੈਨਭਿਮੈਡਰਕੈਛਟੇਗੈ

ਕੇਰਿਨਮੈਉਡਿਕੈਸੁਚਲੀਜੁਮਨੇਮੁਨੀਅਹੈ ॥੩॥
 ਜਦੁਦੇਖਾਹੋਇਹਨਦਮਹਰਲੈਭੇਟਕੋਗਯੋ
 ਕਸਕੇਪਸਾਪੁਤਭਯੋਮੇਗਗਿਏਜਾਇਕਹੀਅਰਾ
 ਸਾ ॥੧॥੨॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਗਿਹਕੰਜਥੈਸੁਨੀਬਤਬਸਦੇਵਾਭੈਧੈਤੁਮਕੋਬਡੇ
 ਸੁਨੇਗੋਪਪਤਿਭੇਵ ॥੧॥੨॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਕਸਕੈਬਕੀਬਤਸੁਨੇਇਅਜਕਰਤੁਮਕਾਜਹ
 ਮੇਗਾਬਕਜੇਜਨਮੇਇਹਦੇਸਮੈਤਹਿਕੰਜਾਇਕੈਸੀਘ
 ਸੰਘਗਾਕਲਵਹੈਮੇਕਹੀਅਤਿਹੰਤਸਡਗਿਯੋਹਿਯ
 ਰਮਮਭੋਗਾਹਲਥਿਹਲਭਯੋਤਿਹੰਕਲਮਨੇਤਨਮੈ
 ਜੁਡੀਸਓਅਹਿਕੋ ॥੧॥੨॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਇਹਸੁਨਿਕੈਤਬਪੁਤਨਕਹੀਕਸਸੋਬਤਾਬਰ
 ਮਾਜਏਸਭਹੋਨੀਮਿਦੈਤਿਹਰਤਪਾ ॥੧॥੨॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਨਿਵਾਇਉਠੀਤਬੋਥੇਲਿਸੁਘੋਲਿਮਿਰਲਪਦੇਥਨਮੈ
 ॥ਬਾਲਜੁਪਾਨਕਰੈਤਜੈਪਾਨਤਹਿਮਸਾਨਕੋਗੰਢਿਨਮੈ
 ॥ਬੁਧਤਨਸੁਜਨਕਹਿਯੋਸਤਿਮਾਨਸੁਆਇਹੈਟੋਰਕੈਤ
 ਹਨਮੈ॥ਨਿਭਭਯੋਨਿਪਰਾਜਕਰੇਨਗਰੀਸਗਰੀਜਿਨਸੇਚਕ
 ਰੇਮਨਮੈ ॥੧॥੨॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਅਤਿਪਾਪਨਜਗੀ
 ਨਾਥਪਰਬੀਰਲਯੋਉਰਇਕਪਟਰੁਪੇਸਹਸਜੋਗੇਕ
 ਲਪੁਹੰਚੀਜਾਇ ॥੧॥੨॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਕਜਗੈਨਦੀਇਮਨੇਮੈ
 ਹਿਤਈਗਰਕੀਬਿੰਦਗੀਜੁਬਿਰਜੈ॥ਵਡਭੁਜਾਨੀਬਨੀਕਦਿ

ਕੇਹ ਰੰਪਾਇਨਨੁ ਪਰਕੀ ਧੁਨ ਬੰਨਾ ਜੈ ॥ ਹਰਗੇ ਮੁਕਤ ਹੋ
 ਕੇਗਈ ਨੰਦੁ ਰੰਗਿ ਕੇ ਸਕੇ ਕਾਜੈ ॥ ਬਸੁ ਸੁਖ ਸੁਖ ਸੀ ਸੁਖ
 ਹੀਤ ਨ ਮਾਨ ਮੈ ਸਿ ਸਿ ਕੋਟ ਕਲਾਜੈ ॥ ੧ ॥
 ੮੨੭ ॥ ੧ ॥ ਬਹੁ ਆਰਗ ਕਹਿ ਪੁਛਿ ਓ ਜਸੁ ਮ
 ਤਿ ਬਚਨ ਸੁਣਾ ॥ ਆਸਨ ਪੈ ਬੈਠਾ ਏਕੋ ਕਹਿ ਓ ਬਤ ਕ
 ਹੁ ਬਾਲ ॥ ੨ ॥ ੧ ॥ ਮਹਤਿ
 ਹੋ ਸੁਤ ਸੁਨਿ ਓ ਜਨ ਮਿਓ ਪਾਨੁ ਪਾਮੋ ਗੋਰੀ ਦ੍ਰਿਸਟਿ ਦੇਵੀ
 ਵਿਸਭ ਕੇ ਇਹੁ ਪਾ ॥ ੩ ॥ ੧ ॥ ਗੋਰੀ ਦੇਵੀ ਸੁਪਤ
 ਬਤ ਕੇ ਸੁਅੰਤ ਮਤੈ ਤਬ ਹੀ ਉਨ ਲੀਨੋ ॥ ਭਗਵਤ ਦੇਹ
 ਬੁਧਿ ਨ ਕੇ ਭਗਵਨ ਓ ਕੇ ਜਿਨਿ ਅਸਥਨ ਦੀਨੋ ॥ ਛੀਰ
 ਕੰਤੁ ਸੁਖ ਪ੍ਰਾਪਤ ਸੁਅੰਤ ਲਏ ਮੁਖ ਮੇ ਇਹ ਕੀਨੋ ॥ ਜਿਉਗ
 ਗਤੀ ਤੁ ਮਗੀਤ ਨ ਲਾਏ ਕੇ ਤੇ ਲਏ ਤੁ ਚਛਾਡਿ ਕੇ ਪੀਨੋ ॥
 ੪ ॥ ੧ ॥ ਪਾਪ ਕਹਿ ਓ ਬਹੁ ਪੁਤ ਨਤ
 ਸੈ ਨਰਕ ਡਰਾਇ ॥ ਅੰਤ ਕਹਿ ਓ ਹਛਾਡਿ ਦੇ ਬਸੀ ਬਿਕੁ
 ਠਹਿ ਜਾਇ ॥ ੫ ॥ ੧ ॥ ਦੇਹ ਛਿਕੇ ਸਪੁ ਮਾਨ ਭਈ ॥ ਪੁ
 ਰਜਿ ਮਪੇਟ ਮੁਖੇ ਨ ਲੂ ਅਗੇ ॥ ਡੰਡ ਦੁਕੁਲ ਭਏ ਤਿਓ ਕੇ ਜ
 ਨੁ ਬਗਿ ਸਵਲ ਤੇ ਸੇਖ ਪੁ ਅਗੇ ॥ ਸੀਸ ਸੁਮੇਰਕੀ ਸੁਗਭ
 ਤਿਓ ਅਖਨ ਮੈ ਪਗਿ ਗੋਖਰੁ ਅਗੇ ॥ ਸਾਹ ਕੇ ਕੋਟ ਮੈ ਤੇ ਪਲਗੀ
 ਬਿਬੇਗ ਲਨਿ ਕੇ ਰੈ ਗੇਗਲੁ ਅਗੇ ॥ ੬ ॥ ੧ ॥ ਅਸਥਨ ਮੁ
 ਖਲੈ ਕ੍ਰਿਸਨ ਤਿਓ ਪਰਸੇ ਏਗੇ ॥ ਧਇਤ ਬੈ ਬਿਜਲੇ ਗ
 ਸਭ ਗੋਰ ਓ ਠਾਇ ਲਏ ॥ ੭ ॥ ੧ ॥ ਕਟਿ ਕਟਿ ਤਨ ਕੇ ਕੋਰ

ਕੀਯੋ ਬਤ ਕੇ ਛੇਗੇ ਏਈ ਪਨ ਚੁੰਭ ਤੋਂ ਬਾਤ ਲਗੀ ਨਬੇਗ ॥
 ੧ ॥ ਸਵੇਰਾ ॥ ਜਬ ਹੀ ਨੰਦ ਆਇ ਗੋ ਕਲ ਮੈ ਲਈ ਬਾਸ
 ਸੁਬਾਸ ਮਯ ਬਿਸਮਾ ਨਿਥੀ ਲੋਕ ਸਭੈ ਬਿਜ ਕੇ ਬਿਰਤਤ
 ਕਹਿਉ ਸੁਨ ਕੈ ਮਨ ਮੈ ਡਰ ਪਾ ਨਿਥੀ ਸਚ ਕਹੀ ਬ ਸੁਦੇਵ ਹੋਮੇ
 ਪਹਿਸੇ ਪਰਤ ਛਤ ਏਈ ਮਜਾ ਨਿਥੀ ਤਾ ਦਿਨ ਦਨ ਅਨੇਕ ਦੀਯੋ
 ਸਭ ਬਿੰ ਪ੍ਰਨ ਬੇਰ ਅਸੀ ਸਬ ਖਾ ਨਿਥੀ ॥ ੮ ॥ ਦੋਹਰਾ ॥ ਕਾ ਲੂਪ
 ਤੈਉ ਤਹਿ ਓਰ ਯਾ ਸਿਧ ਕਰਤਗਾ ਪ੍ਰਥਮ ਉਧੀ ਪੁਤਨ ਭੂਮਿ
 ਤਹਿ ਭਿਭਗਾ ॥ ੯ ॥ ਸਵੇਰਾ ॥ ੧੦ ॥ ਚੰਦਨ ਕਰੀ ਪਾਏ ਸਨੇਦਨ
 ਪੁਤਨ ਬਾਧਗਾ ॥ ਪਿਛਾ ਯਾ ਮਾਧ ਅਸਤ ਸੁਰ ਮਸਤ
 ਅਖਨ ਮਰਨ ਕਥਨੀ ॥ ਦੋਹਰਾ ॥
 ਗੋਪਤਿ ॥ ਦੋਹਰਾ ॥ ਬਸੁਦੇਵ ਗਗਨ ਕੋ ਨਿਕਟੈ ਲੋਕ ਹੀ ਜੁਤਾ
 ਹੋ ਸੁਨਾਇ ਗੋ ਕਲ ਨੰਦ ਹਿਕ ਭਵਨ ਕ੍ਰਿਪਾ ਕਰਤ ਮਜਾਇ
 ੧੧ ॥ ਦੋਹਰਾ ॥ ਉਤੈ ਤਹ ਮੇਤਹ ਨ ਮਕਰਨ ਕਰਿ ਦੇਹਾਹ
 ਮਤੁ ਮਥਿਨ ਨਹਿ ਜਨਹੀ ਅਉਗਸੁ ਉਨ ਸੁਨਿ ਲੇਹ
 ੧੨ ॥ ਗਨੈ ॥ ਰੇ ਪਾਮ ਪ੍ਰਦੇਸ ਮਸਵਾ ਮਦ ਨਾ ਬੇਗ ਚਲਿਯੋ
 ਦਿਜੋ ਗੋ ਕਲ ਕੋ ਬਸੁਦੇਵ ਮਹਨ ਕਹੀ ਸੋਈ ਮਨੀ ॥ ਨੰਦ ਕੋ
 ਪਾਮ ਗੋ ਤਬ ਹੀ ਬਹੁ ਅਰਗਤ ਹਿਕ ਗਿਯੋ ਨੰਦ ਗਨੀ ॥ ਨ
 ਮਸੁ ਕਿਸਨ ਕਹਿਯੋ ਇਕੋ ਕਰਮ ਨ ਲਈ ਇਹ ਬਤ ਬਖ
 ਨੀ ॥ ਲਾਇ ਲਗੀ ਨਿਛਤ ਨੇ ਸੋਧ ਕਹੀ ਸਮਝਾਇ ਅਕੱਥ
 ਕਹਨੀ ॥ ੧੨ ॥ ਦੋਹਰਾ ॥ ਕਿਸਨ ਨ ਮਤੋ ਕੇ ਪਰਿਯੋਗ ਗਗਨਿ ਮ
 ਨਹਿ ਬਿਚਗਾ ਸਿਧਾ ਮਪੋਲੈ ਪਾਇ ਜਿਹ ਇਹ ਸਮ ਮਨੇ ਮੁ

ਸਰ ॥ ੪੩ ॥ ਦੰਦਰਾ ਸੁਕਲੰਬਰਸਤਜੁਗਭਏਪੀਤਬਰਨ
 ਤੇਤੰਗਾਪੀਤਬਰਨਪਦਸਿਆਮਤਨਨਰਨਤਨਕੇਨਹੰ
 ੪੪ ॥ ਸਵੈਤਾ ਅੰਨਿਜਦਯੋਗਗੋਜਬਨਦੰਤਿਤਉਉ
 ਠਿਕੈਜਮੁਨਤਟਅਯੋਨਾਇਕਟੈਕਰਿਕੈਧੁਪੀਅਹਰਿ
 ਕੋਅਰੁਦਵਨਿਭੋਗੁਲਗਯੋਅਇਗਏਨਦਲਲਤਬੈ
 ਕਰਸੋਗਹਿਕੈਅਪਨੇਮੁਖਪਯੋਚਕ੍ਰਿਤਤੁਐਗਯੋਪੇ
 ਖਿਤਬੈਤਿਤੰਅੰਨਿਸਭੈਇਨਭੀਟਗਵਯੋ ॥ ੪੫ ॥ ਸ
 ਫੇਗਬਿਚਰਕਰਿਯੋਮਨਮੈਇਤੰਨਹਿਬਲਕਪੈ
 ਹਰਜੀਧੀਮਨਸਪਚਭੁਅਤਮਕੀਮਲਕੇਤਿਨੇਸਕਰ
 ਤਮਰਜੀਧੀਅਰਕਗੀਮਮਤਇਹੰਕਰਨਮਧਕੇਦੁਰਕਰੈ
 ਕਰਜੀਧੀਮੁਦਿਲਈਤਿਹੰਕੀਮਤਿਯੋਪਦਸਤਨਢਪ
 ਤਜਿਯੋਰਜੀਧੈ ੪੬ ॥ ਸਵੈਤਾਨੰਦਕੁਮਰਤਿਬਰਭ
 ਯੋਜਬਤੋਮਨਬਮਨਕੁਪਕਰਿਯੋਧੈਮਤਖਿਈਜਸੁ
 ਧਹਰਿਕੋਗਹਿਕੈਉਰਅਪਨੇਲਾਇਧਰਿਯੋਧੈਬਿਲਿਉ
 ਠੇਭਗਵਨਤਬੈਇਹੰਦਸਨਹੈਮੁਹਿਯਹਿਕਰਿਯੋਧੈ
 ਪਤਿਤਜਨਲਈਮਨਮੈਉਠਿਕੈਤਿਹੰਕੇਤਬਪਇ
 ਪਰਿਯੋਧੈ ੪੭ ॥ ਦੰਦਰਾਨੰਦਦਨਤਕੋਰਯੋਕਹਲੋਕੋ
 ਸੁਨਾਇਗਰਗਅਪਨੇਘਰਚਯੋਮਹਧੁਮੁਰਮਨਪ
 ਇ ੪੮ ॥ ਇਤੰਸਾਦਾਹੰਦਦਕਗੁਖੇਨਮਕਰਨਬਰ
 ੪੯ ॥ ਸਵੈਤਾਬਲਕ
 ਰੁਪਧੈਹਰਿਜੀਪਲਨਪਰਭੂਲਤਹੈਤਬਕੈਸੋਮਤਲ

ਰਾਵਤ ਹੈ ਤਿਹ ਕੋ ਅਉਧੂਲਾ ਵਤ ਹੈ ਕਹਿ ਮੋਹਿ ਤਿਐ ਸੇ॥
 ਤਛਾ ਬਿਕੀਉ ਪਮਾ ਅਤਿ ਹੀ ਕਬਿ ਸਿਆਮ ਕਹੀ ਮੁਖ ਤੋਂ
 ਫੁਨ ਐਸੇ। ਭੂਮਿ ਦੁਖੀ ਮਨ ਮੈ ਅਤ ਹੀ ਜਨੁ ਪਲਤ ਹੈ ਰਿ
 ਪੁਰੈ ਤਨ ਜੈ ਸੇ॥ ੧੦੧॥ ਸਦੈ ਕਾ ਭੁਖ ਲਗੀ ਜਬ ਹੀ ਹਰਿ ਕੋ
 ਤਬ ਪੈ ਜਸੁ ਪਾਥ ਨ ਕੋਰਿ ਨ ਚਹਿਯੋ॥ ਮਤ ਉਠੀ ਨ ਭੋਯੋ
 ਮਨ ਕ੍ਰੋਧ ਤਬੈ ਪਗ ਸੰਮਹਿ ਗੋਰ ਕੇ ਬਹਿਯੋ॥ ਤੇਲ ਪਰਿ
 ਯੋ ਅਰੁ ਪੀਉ ਭਰਿ ਓਛੁਟਿ ਭੂਮਿ ਪਾਗਿਯੋ ਜਸੁ ਸਿਆਮ ਸ
 ਰਹਿਯੋ॥ ਹੋਤ ਕੇ ਲਾਲ ਮਾਧਿ ਪੁਰੀ ਪਰੀ ਕੋ ਮਨੋ ਹਰਿ ਸੋ
 ਕੇ ਲਾਹਿਯੋ॥ ੧੦੧॥ ਸਦੈ ਕਾ ਪਇਗਏ ਬਿਜਲੇ ਕਸਥੈ
 ਹਰਿ ਜੀਤਿ ਨਾਪਨੇ ਕੰਠ ਲਗਾਏ॥ ਅਉਰ ਸਭੈ ਬਿਜਲੇ
 ਕਬਹੂ ਮਿਲਿਭੰਤ ਨ ਭੰਤ ਨ ਮੰਗ ਲਗਾਏ॥ ਭੂਮ ਹਰੀ
 ਨ ਭਯੋ ਇਹ ਕਉ ਤ ਕਬਰ ਨ ਭੋਰ ਯੋਭਾ ਖਿਸੁ ਨ ਯੋ॥ ਚੰ
 ਕ੍ਰਿਤ ਬਤ ਭਏ ਸੁਨ ਕੈ ਅਪਨੇ ਮਨ ਮੈ ਤਿਨ ਸਾਚ ਨ ਲਾ
 ਯੋ॥ ੧੦੧॥ ਸਦੈ ਕਾ ਕਾਨ੍ਹਿ ਹਿਕੇ ਸਿਰਸ ਬਛੁਹਾਇ ਕੈ ਅਉ
 ਰ ਸਭੈ ਤਿਨ ਅੰਗ ਨ ਕੀ॥ ਅਰੁ ਲੇ ਕਬੁਲਾਇ ਸਭੈ ਕ੍ਰਿਤ
 ਕੇ ਬਹੁ ਨ ਰਖੀ ਤਿਨ ਮੰਗ ਨ ਕੀ॥ ਅਰੁ ਨ ਰਖੇ ਸਭ
 ਹੀ ਗ੍ਰਿਹ ਕੋ ਕਹਿ ਕੈ ਪਟੰਗ ਨ ਰੰਗ ਨ ਕੀ॥ ਇਹ ਸਾਜ ਬਨਾਇ
 ਰੇ ਯੋ ਤਿਨ ਕੈ ਅਰੁ ਅਉਰ ਰੇ ਯੋ ਦੁਖ ਤੰਗ ਨ ਕੀ॥ ੧੦੨॥
ਸਦੈ ਕਾ ਪੁਤ ਨ ਹੀ
 ਸੁਨੀ ਗੋ ਕਲਾ ਬਿਖੈ॥ ਤਿਲਾ ਵਰਤ ਸੋ ਕਹਿਯੋ ਜਾਹੁ ਤੋ ਕੈ
 ਤਿਥੈ॥ ਨਰ ਬਾਲੇ ਕੈ ਮੋਰੇ ਐਸੇ ਪਟ ਕਿਕੋ ਹੋ ਪਾਥ ਜਾ

ਇਸੀਭੰਤਸੋਕਿਸਨਜੀਖੇਲਕੇਗੇਬ੍ਰਿਜਮਾਂਗਾਅਬਪ
 ਗਚਲਤਿਯੋਕੀਕਥਕਹੈਸੁਨੇਨਗਨਾਂ॥੧੧੩॥ਸਵੈਮਗਾ
 ਸਲਾਬਿਤੀਤਭਯੋਜਬਹੀਤਬਕਨੁਭਯੋਬਲਕੈਪਗ
 ਮੈ॥ਜਸੁਮਾਤਪ੍ਰਸੰਨਿਯਤਈਮਨਮੈਪਿਖਿਧਾਵਤਪੁ
 ਤਹਿਕੋਮਗਮੈ॥ਬਾਤਕਹੀਇਤੋਗਪਿਨਸੋਪ੍ਰਭਫੈਲ
 ਹੀਸੁਸਭੈਜਗਮੈ॥ਜਨੁਸੰਦਰਤੀਅਤਿਮਾਖਨਕੋਸਬ
 ਧਇਧਸੋਹਕਿਮਗਮੈ॥੧੧੪॥ਜੈ॥੧॥ਗੋਪਨਸੋਮਿਲਿ
 ਕੇਹਗਿਜੁਜਮਨਤਟਖੇਲਮਚਾਵਤਹੈ॥ਜਿਮਬੋਲ
 ਤਹੈਤਿਮਬੋਲਤਹੈਜਿਮਧਾਵਤਹੈਤਿਮਧਾਵਤਹੈ॥
 ਫਿਰੇਤਨਿਮਪਿਮਨੇਹਗੀਵਹਨਚਤਤਲਬਜਾਵਤ
 ਹੈ॥ਕਬਿਸਿਆਮਕਹੈਤਿਨਕੀਉਪਮਾਸੁਭਗੀਤਭਲੇਮੁਖ
 ਗਾਵਤਹੈ॥੧੧੫॥ਸਵੈ॥੧॥ਕੁੰਜਨਮੈਜਮਨਤਟਪੈਮਿ
 ਲਿਗੋਪਨਸੋਹਿਖੇਲਤਹੈ॥ਤਹਿਕੈਤਬਹੀਸਿਗਰੀਜਮ
 ਨਹਰਮਾਧਿਬਰੇਤਨਪੇਲਤਹੈ॥ਫਿਰਕੁਰਤਹੈਜਮਨੇਨ
 ਟਜਿਯੋਜਲਕੋਹਿਰੇਸੰਗੇਲਤਹੈ॥ਫਿਰਹੈਤੁਭੁਅਲ
 ਰਕੇਦੁਭਿਭੰਤੋਆਪਸਮੈਸਿਗਮੇਲਤਹੈ॥੧੧੬॥ਸਵੈ॥
 ਅਇਜਬੈਹਗਿਜੀਗਿਹਅਪਨੇਖਾਇਕੈਭਜਨਖੇਲਨ
 ਲਾਗੇ॥ਮਾਤਕੋਨਹੇਘਰੀਤਰਬਹਰੇਕਤਬਹੀਉਰ
 ਭਾਗੇ॥ਸਿਆਮਕਹੈਤਿਨਕੀਉਪਮਾਬ੍ਰਿਜਕੋਪਤਿਬੀਥਨਮੈ
 ਅਨੁਗੇ॥ਖੇਲਮਚਾਇਯੋਲੁਕਮੀਚਨਗੋਪਸਭੈਤਿਤੋ
 ਕੇਸਪਗੇ॥੧੧੭॥ਸਵੈ॥੧॥ਖੇਲਤਹੈਜਮਨਤਟਪੈਮਨਅ

ਨਦੈ ਹਰਿ ਬਰਨੇ ਸੀ॥ ਚਰਿਤ੍ਰੁ ਖਚਰਾ ਵਤੋ ਸੇਵਕੈ ਧੋਸਉ
 ਪਾਇ ਕੈ ਲਿਅਵੈ ਗੁਆਰਨੇ ਸੀ॥ ਕਚਿ ਸਿਖਾ ਮਲਖੀ ਤਿਹੰ ਕੀ
 ਉਪਮਾ ਮਨ ਮੰਧਿ ਅਨੰਤ ਅਪਰਨੇ ਸੀ॥ ਬਲਿ ਜਾਇ ਸਭੈ ਮੁਨਿ
 ਦੇਖਨ ਕੋ ਕਰਿ ਕੈ ਬੁਝੈ ਗੁਜਰਨੇ ਸੀ॥ ੧੧੮॥ ॥ ਏਤ ਸ੍ਰਾਯਾ ਚ
 ਨਦਕਰੀ ਬੇਕਿ ਮਨ ਤਤ ਹੋ ਪਨ ਮੇਲਤ ਬਰਨਾ॥ ਅ
 ਮਾਖਨ ਚੰਦ ਬੈਕਥ॥ ਸ ਦੇ ਭਾ॥
 ਖੇਲਨ ਕੋ ਮਿਸੈ ਪੈ ਹਰਿ ਜੀਘਰੀ ਤਰੀ ਪੈ ਠਿਕੈ ਮਾਖਨ ਖਵੈ ਨੈਨ
 ਨਿਸੈ ਤਚੈ ਕਰਿ ਕੈ ਸਭ ਗੋਪਨ ਕੇਤ ਬਹੀ ਸੁਖੁ ਲਵੈ॥ ਬਕੀ
 ਬਚਿਯੋ ਅਪਨੇ ਕਰ ਲੈ ਕਰ ਬਾਨ ਕੇ ਮੁਖ ਭੀਤਰ ਪਵੈ॥ ਸਿਖਾ
 ਮਕਰੈ ਤਿਹੰ ਕੀ ਉਪਮਾ ਇਹੈ ਕੋ ਬਿਧਿ ਗੋਪਨੀ ਕਾ ਨਿਖਿਣੁ ਵੈ
 ੧੧੯॥ ਗੁਪੀ ਅਖ ਚਰਨ ਸੇਵਾ॥ ੩॥ ਸਵੈ ਨਾ॥ ਖਾਇ ਗੋ
 ਹਰਿ ਜੀਜਿ ਬਾਮਾਖਨ ਤਉ ਗੁਪੀ ਅੰਸਭ ਜਾਇ ਪੁਕਰੀ॥ ਬਤ
 ਸੁਨੇ ਪਤਿ ਕੀ ਪਤਿ ਨੀਤੁ ਮਡਰਈ ਰਧ ਕੀ ਸਭ ਖਰੀ॥ ਕਾ
 ਨੁਹਿ ਕੇਡਰ ਤੋਹ ਮੇਰੇ ਕੇ ਰਖਤੈ ਚਰਿਤ੍ਰ ਉਚ ਅਟਰੀ॥ ਉ
 ਖਲ ਕੋ ਧਰਿ ਕੈ ਮਨ ਹੰ ਪਰ ਬਤੈ ਲੈ ਗਰੇ ਕਰਿ ਗਰੀ॥ ੧੨੦॥
 ਸਵੈ ਭਾ ਹਿਤ ਨਹੀ ਜਿਹ ਕੇ ਘਰ ਮੈ ਰਧ ਕੈ ਕਰਿ ਗਰਨੀ
 ਸੋ ਕਰੈ ਗੋ ਜੇ ਲਕਾ ਜਨਿ ਕੈ ਖਾਣੈ ਜਨ ਤੋ ਮਿਲਿ ਸੇਟਨ
 ਸਾਥ ਮਰੈ॥ ਪਾਇ ਪੈਰੇ ਤਿਗੀ ਤਿਹ ਪੈ ਸਿਰੇ ਕੇਤਿ ਹ ਬਰਉ
 ਖਰਡੈ॥ ਬਤ ਸੁਨੇ ਜਸੁ ਪਸੁਤ ਕੀ ਸੁਚਿਨ ਉਤਪਤ
 ਨਕ ਨੁਟੈ॥ ੧੨੧॥ ਸਵੈ ਭਾ ਬਤ ਸੁਨੀ ਜਬੇ ਗੋਪਨੀ ਕੀ
 ਜਸੁ ਪਤ ਬਹੀ ਮਨ ਮੰਧਿ ਖਣੀ॥ ਅਇਗੋ ਯੋ ਹਰਿ ਜੀਤ ਬ

ਈ॥ ਭੋਜਨਖਾਨਹਿਕੋਤਜਿਥੈਲਾਘਰੋਸਭਧਾਈ॥ ਜਾਇ
ਹਲੀਸੁਕਹਿਓਜਸੁਧਾਪਹਿਬਤਵਹੈਤਿਨੋਖੋਲਿਸੁਨਾ
ਈ॥ ੧੨੧॥ ੧੨੨॥ ਮਾਤਗਹਿਯੋਗਿਸਕੈਸੁਤਕੋਤਬਲੈ
ਛਿਟੀਅਤਨਤਹਿਪੁਰਗਿਯੋ॥ ਤਉਮਨਮਾਧਿਡਗਿਯੋਹਿ
ਜੀਜਸੁਧਾਜਸੁਧਾਕਰਿਕੈਜੁਪੁਕਾਗਿਯੋ॥ ਦੇਖਹੁਅਇਸਾ
ਭੈਮੁਣਕੈਮੁਖਮਾਤਕਹਿਯੋਤਬਤਤਪਸਾਗਿਯੋ॥ ਸਿਖਾ
ਮਕਹੈਤਿਨਅਨਨਮੈਸਭਹੀਪੁਰਮੁਗਤਿਬਿਸੁਰਿਖਾਗਿ
ਯੋ॥ ੧੨੩॥ ੧੨੪॥ ਸਿਧਪਰਾਪਰਅਉਧਰਨੀਸਭਬਾ
ਬਲਿਕੋਪੁਰਅਉਪੁਰਨਗਨਿ॥ ਅਉਗਸਭੈਨਿਗਖੈਤਿਹੰ
ਮੈਂਪੁਰਬੇਰਪੜੈਬ੍ਰਹਮਾਗਨਿਤਗਨਿ॥ ਸਿਧਅਉਸਿਧਅ
ਉਅਪਨੇਦੇਖਕੈਜਾਨਅਭੇਵਲਗੀਪਗਲਾਗਨਿ॥ ਸਿਖਾ
ਮਕਹੈਤਿਨਚੱਛਨਸੈਸਭਦੇਖਲਯੋਜੁਬਗੀਬਡਭਾ
ਗਨਿ ੧੨੫॥ ੧੨੬॥ ਜੋਗਜਸ੍ਰੇਤਜਉਤਭੁਜਾਦੇਖੇਤਿਨ
ਤਿਹੰਜਾਇ॥ ਪੁਤ੍ਰਭਵਕੋਦੁਰਿਕਰਿਪਾਇਨਲਾਗੀਧਾਇ
੧੨੭॥ ੧੨੮॥ ੧੨੯॥ ੧੩੦॥ ੧੩੧॥ ੧੩੨॥ ੧੩੩॥
੧੩੪॥ ੧੩੫॥ ੧੩੬॥ ੧੩੭॥ ੧੩੮॥ ੧੩੯॥ ੧੪੦॥
੧੪੧॥ ੧੪੨॥ ੧੪੩॥ ੧੪੪॥ ੧੪੫॥ ੧੪੬॥ ੧੪੭॥ ੧੪੮॥
੧੪੯॥ ੧੫੦॥ ਫਗੁਨੀਜਸੁਧਾਪਹਿਪਾਇਨਤਕੀਕਗੀਬ੍ਰਹਮਾ
ਤਿਬਡਈ॥ ਹੋਜਗੈਕਪਤਿਹੋਕੁਰਨਨਿਧਿਹੋਇਅਜਾਨ
ਕਹਿਯੋਮਮਮਈ॥ ਸੋਭੇਭੈਮਹਿਕੇਤੁਮਅਉਗੁਨਹੁਇ
ਮਤਮਦਕਗੀਜੁਛਿਠਈ॥ ਮੀਟਲਯੋਮੁਖਤਹਰਿਜੀਤਿਹੰ
ਪੈਮਮਡਡਰਿਬਤਛਿਪਈ॥ ੧੫੧॥ ੧੫੨॥ ੧੫੩॥ ਕੁਰਨਕੈ

ਜਸੁ ਧਾਰਿਉ ਹੈ ਏ ਮੰਗ ਪਨ ਸੰਖੇ ਲਥੇ ਕੇ ਕਾ ਜੋਤ
 ਗੇਲਿ ਅਏ ਗੁਪ ਬਨ ਸੀ। ਬਾਲ ਕਕ ਹੈ ਕਰਿ ਕ੍ਰਿਪ
 ਮਨ ਅਪਨੇ ਮੈ ਸਿਖਾ ਮਕੋ ਪੁਤਰ ਤਨ ਲੀ ਬੀ ਭੁਭਕ
 ਨੇ ਸੀ। ਰੇਖੇ ਖਲਾ ਸਨ ਕੋ ਵੈ ਸੁਤਰੇ ਵੈ ਮਾਤ ਕੋ ਕ
 ਬਿਸਿਅ ਮਮ ਹਮੇ ਹਕ ਮਿਨ ਸੀ। ਰਾਮ ਰਾਮ ਕਹਿ ਸੋਚੇ
 ਮਰ ਬੇਕੀ ਕਹ ਚਲੀ ਸਾਮੁ ਹੇ ਨ ਬੋਲਿ ਏ ਗੀ ਅੰ ਸੇ ਸਾਧ
 ਜਨ ਸੀ ॥੧੨॥ ੧੨੦੪ ਖੀਰ ਚੈ ਫਲ ਨ ਕੋ ਉਰੀ ਜੁ ਸੁਧਾ
 ਹਰੇ ਕੀ ਮਾਇ। ਮੁਖ ਤੋ ਗਵੈ ਪੁਤਰੁ ਨ ਮਹਿ ਮਾ ਕਹੀ ਨਾ
 ਇ ॥੧੩॥ ੧੨੦੫ ਏਕ ਸਮੈ ਜਸੁ ਧਾਰਿ ਸੰਗਿ ਗੋਪਿਨ ਖੀ
 ਰ ਮਥੈ ਸੰਗਿ ਲੈ ਕੈ ਮਥਾਨੀ। ਉਪਰੋ ਕੋਟੇ ਸੰਕਸਿ ਕੈ ਪਟ
 ਰੇ ਮਨ ਮੈ ਹਰਿ ਜੋਤਿ ਸਮਾਨੀ। ਘਟ ਕੁਛ ਝੁਕ ਸੀ ਤਿਉ
 ਪਰਿ ਸਿਅ ਮਕਹੀ ਤਿਹ ਕੀ ਜੁ ਕਹਾਨੀ। ਦਿਨ ਪਰ ਕ੍ਰਮ
 ਕੀ ਸੁਪਿ ਕੈ ਮੁਖ ਤੋ ਹਰਿ ਕੀ ਸੁਭ ਗਵਤ ਬਾਨੀ ॥੧੩੪॥
 ੧੨੦੬ ਖੀਰ ਭਗਿਯੋ ਜਬ ਹੀ ਤਿਹ ਕੋ ਕਚ ਤੋ ਹਰਿ ਜੀਤ ਬ
 ਹੀ ਫੁਨਿ ਜਗੇ। ਪੈ ਖਪਿ ਵਵੁ ਹੋ ਜੈ ਪ੍ਰਭ ਜੀ ਇਹੀ ਰ
 ਸ ਮੈ ਅਨੁਗੇ। ਦੁਪ ਛੋਹੁ ਇਬਾ ਸਨ ਤੇਤ ਬਧਾਇ ਚ
 ਲੀ ਇਹੋ ਵਨ ਲਗੇ। ਕ੍ਰੋਧ ਕਰਿ ਮਨ ਮੈ ਬ੍ਰਿਜ ਕੇ ਪਤਿ
 ਪੈ ਘਰੇ ਤਉ ਭਿਬਾ ਹਭਗੇ ॥੧੩੫॥ ੧੨੦੭ ਕ੍ਰੋਧ ਭੇਹ ਰਿ
 ਜੀ ਮਨੈ ਘਰੇਤ ਬਹੁ ਜਾਇ। ਸੰਗ ਸਖ ਲੈ ਕਪਿ ਸਭੈ ਅ
 ਏ ਸੈਨ ਬਨਾਇ ॥੧੩੬॥ ਪਾਥ ਕੋ ਗਹਿ ਕੈ ਕਰੈ ਦੀਨੋ ਮਫੁ
 ਸੁਭ ਗਇ। ਖੀਰ ਸੇਰਿ ਸਬ ਹਿਚ ਲਿਓ ਅਉ ਪੀਨੋ ਹਰਿ

੨

ਧਇ॥੧੩੭॥ਸਦੋ॥ਸੈਨਬਨਾਇਭੋਲੇਹਿਜੀਜਸੁ
 ਵਰੀਧੋਕੀਮਿਲਿਲੁਟਨਧੇ॥ਭਨਮੈਗਧਿਕੈਸਭਬ
 ਸੁਨਕੈਬਲਕੈਚੁਭੰਬਗਏ॥ਫੁਟਗਏਵਹਫੈਲਪ
 ਹਿਯੋਜੀਧਿਭਵਤਬੈਕਬਿਕੇਮਨਅਏ॥ਕਸਕੇਮੀਭ
 ਨਿਕਰਨਕੈਅਗੁਅਜਮਅਗਮਕਨੁਜਨਏ॥੧੩੮॥ਸ
 ਦੋ॥ਫੋਰਏਉਨਜੇਸਭਬਸਨੇਕੁਪਭਗੀਜਸੁਰਤ
 ਬਧਈ॥ਠੰਧਿਚਕੇਖਿਰੁਖਨਿਰੁਖਨਿਗੁਰਨਿਗੁਰਨਸੈ
 ਨਭਗਈ॥ਰੋਗਤੋਰਤਬੈਹਿਜੀਬਸੁਧਪਰਅਪਨੀ
 ਮਤਹਈ॥ਸਿਆਮਕਹੈਫਿਰਿਕੈਬ੍ਰਿਜਕੇਪਤਿਉਖ
 ਲਸੈਫੁਨਿਦੋਬਧਈ॥੧੩੯॥ਸਦੋ॥ਰੋਗਹੋਹਿ
 ਜੀਜਸੁਧਜਬਬੰਧਿਹੀਗਸੀਅਨਹੀਵੈ॥ਕੈਇਕ
 ਹੀਬ੍ਰਿਜਕੀਗਸੀਸਭਜੋਗਹੀਕੁਛਬਹਨਪਵੈ॥ਫਿਰਿ
 ਬੰਧਾਇਭਏਬ੍ਰਿਜਕੇਪਤਿਉਖਲਸੋਧਰਿਉਪਰਿਧ
 ਵੈ॥ਸਾਧਉਧਰਨਕੈਜਮਲਗਜਨਤਪਿਨਿਮਿਤਕਿ
 ਧੋਵਹਜਵੈ॥੧੪੦॥ਦੋਹਰਾ॥ਘੀਸਤਘੀਸਤਉਖਲ
 ਹਿਕਨੁਉਧਰਨਸਾਧਾ॥ਨਿਕਟਤਬੈਤਿਨਕੇਗਏਜਨ
 ਨਹਰਅਗਧ॥੧੪੧॥ਸਦੋ॥ਉਖਲਕਨੁਅਗਏ
 ਕਿਧੋਬਲਕੈਤਨਕੈਤਹੁਤੇਰਏਹੈ॥ਤਉਨਿਕਸੇਤਿਨ
 ਤੇਜਮਲਗਜਨਕੈਬਿਨਤੀਸੁਲੋਕਗਏਹੈ॥ਤਛਬ
 ਕੈਜਸੁਉਚਮਹਕਬਿਕੇਮਨਮੈਇਹਭੰਤਿਭਏਹੈ॥ਨਾ
 ਗਨਕੇਪੁਰਤੇਮਧੁਕੇਮਟਕੈਮਤਿਕੀਲਜੁਐਚਿਲਏ

ਐ

ਹੈ॥੧੪੨॥ਸਦੈ॥ਕਿਤਕਦੇਖਿਸਭੈਬ੍ਰਿਜਕੇਜਨਜਾ
 ਇਤਬੈਜਸੁਰਾਪਹਿਅਖੀ॥ਤਿਰਦੇਤਨਕੋਬਲਕੈ
 ਤੁਭੰਤਿਭਲੀਹਿਕੀਸੁਭਸਾਖੀ॥ਤਛੁਬਿਕੀਉਪਮ
 ਅਤਹੀਕਬਨੇਅਪਨੇਮੁਖਤੋਇਮਭਾਖੀ॥ਫੇਰਿਕਹੀ
 ਭਹਾਇਤਿਤੈਉਗੇਜਿਉਪਸਤੋਉਡਿਜਤਹੈਮਾਖੀ॥੧
 ੪੩॥ਸਦੈ॥ਦੁਤਨਕੋਬਧਕੈਸਿਵਮੁਗਤਿਹੈਨਿਜਸੇ
 ਕਰਤਾਸੁਖਦੈ॥ਲੋਗਨਕੋਬਭਤਾਹਰਤਾਦੁਖਹੈਕਰ
 ਤਾਸਲੀਧਰਭੈ॥ਭਰਿਦਈਮਮਤਾਹਿਜੀਤਬ
 ਬੋਲਿਉਗੀਇਹੈਮਮਜੈ॥ਬੋਲਬਨਾਇਦਯੋਹ
 ਮੇਕਾਬਿਧਿਜੋਜਨਮਿਓਗ੍ਰਿਹਪੁਤਕਨੈ॥੧੪੪॥ਗੋ
 ਪਧਰਮਪਸਾਚਾਸਦੈ॥ਤਿਰਦੇਤਨਕੋਜੋਤਿਨ
 ਹੀਤਬੋਗੋਪਨਬੁਛਨਮੰਤ੍ਰਬਿਚੋਗੋਗੋਕਲਕੈਤ
 ਜੀਐਚਲੀਐਬ੍ਰਿਜਹੋਇਹੰਭਵਤੋਭਵਨਭਾ
 ਗੋਬਤਸੁਨੀਜਸੁਰਾਅਰਨੰਦਹਿਬਿਵਤਭਲੇਮ
 ਨਮਪਿਬਿਚੋਗੋ॥ਅਉਰਭਲੀਇਹੰਤਨਕਛੁਜਿ
 ਹੰਤਿਸੁਬਚੈਸੁਤਸਿਅਮਹਮੋ॥੧੪੫॥ਸਦੈ॥ਪਾ
 ਪਾਸਭਲੇਦੁਮਛਹਭਲੀਜਮੁਨਫਿਗਹੈਨਗਹੈ
 ਤਟਜਕੋਕੋਟਫੈਫੈਗਨਤਿਹੰਤਜਗਮੈਸਮਤੁਲਿ
 ਨਹੀਕਛੁਤਕੋਬੋਲਤਹੈਪਿਕਕੋਕਲਮੋਗਕਿਧੋ
 ਪਨਮੈਚੁਓਓਗਨਵਕੋਬੋਗਿਚੋਲੇਤਜਿਗੋਕਲ
 ਕੋਟਨਿਪੁਨਜਗਮਬੈਤੁਮਗਕੋ॥੧੪੬॥੧੨ਬਾਹ

ਮੁ

ਗੰਪਨੋਸੀ॥੨੮॥ ਨਰਸਭੈਗੋਪਨਸਹਿਤਬਾਤਕਹੀ
 ਇਹਠਉਗਾ॥ਤਜਿਗੋਕਲਾਬਿਜਕੋਚਲੇਇਹਤੋਭਲੀ
 ਨਅਉਗਾ॥੧੪੭॥੨੮॥ ਲਾਟਪਟਬੰਧਿਓਠਿਚਲੇ
 ਅਏਜਬਾਬਿਜਹੀਗਾਰੇਖਿਓਅਪਨੇਨੈਨਭਰਿਬਹੁ
 ਤਜਮੁਨਾਨੀਗਾ॥੧੪੮॥ਸਵੈਯਾ॥ਆਖਸੁਪਾਇਕੈਨੰਦ
 ਹੀਕਿਸਭੈਗੋਪਨਿਜਾਇਭਲੇਰਬਸਾਜੇ॥ਬੈਠਸਭੈਤਿਨ
 ਪੈਤਿਗੀਅਸੰਗਗਾਵਤਜਤਬਜਾਵਤਬਜਾਹੋਮ
 ਕੇਦਾਨਕੈਜੁਦਉਹਗੋਕਲਾਏਜਸੁਦਾਇਮਰਾਜੇ॥ਕੈ
 ਪੈਸੈਲਸੁਤਗਿਰਭੀਤਰਉਚਮੋਨੇਮਨੀਨੀਲਾਬਿਰਾਜੇ
 ॥੧੪੯॥ਸਵੈਯਾ॥ਗੋਪਗਏਤਜਿਗੋਕਲਕੋਬਿਜਾਪ
 ਨੇਆਪਨੇਡਰਨਅਏ॥ਡਰਦਈਲਸੀਅਅਰੁਅਛ
 ਤਬਹਰਭੀਤਰਪੁਪਜਗਾਏ॥ਤਛਾਬਿਕੇਜਸਉਚਮ
 ਹਕਬਿਕੇਮੁਖਤੋਇਮਭਾਖਿਸੁਨਾਏ॥ਰਾਜਾਬਿਭੀਖਨਦੇ
 ਕਿਧੋਲਕਕੋਰਮਜੀਧਮਪਾਬਿਤਕਰਾਏ॥੧੫੦॥੨੮॥
 ਖਾਚਾਦੇਹਸਾਗੋਪਸਭੈਬਿਜਪੁਗਬਿਖੈਬੈਠੇਹਰਖਬ
 ਧਾਇ॥ਅਬਮੈਲੀਲਾਕ੍ਰਿਸਨਕੀਮੁਖਤੋਕੋਰਸੁਨਾਏ॥੧
 ੫੧॥ਸਵੈਯਾ॥ਸਾਤਬਿਤੀਤਭਏਜਬਸਾਲਲਗੇਤਬ
 ਕਨਚਰਾਵਨਗਉਆ॥ਪਤਬਜਾਵਤਅਉਮੁਰਾਣੀ
 ਮਿਲਿਗਾਵਤਗੀਤਸਭੈਲਗਕਉਆ॥ਗੋਪਨਲੈਗਿਹ
 ਅਵਤਧਾਵਤਤਾਕਤਹੈਸਭੈਮਨਭਉਆ॥ਦੁਪਧਿ
 ਅਵਤਹੈਜਸੁਦਾਗਿਓਕੈਹਰਿਖੇਲਕੈਜਨਚਉਆ॥੧੫੨॥

ਸੰਦਰਸ਼ਾ ॥ ਰੁਖਗਏ ਗਿਰਕੈ ਪਸਕੈ ਸੰਗੈ ਤਚਲਾਇ
ਯੋਹਿਜੀਜੀ ॥ ਫੁਲਗਿਰੇਨਭਮੰਡਲਤੋਓਪਮਾਤਿ
ਕੀਕਥਿਨੇਸੁਕਸੀਜੀ ॥ ਪੰਨਹੀਪੰਨਿਭਯੋਤਿਹੋਲੇਕਨ
ਭੁਮਕੋਭੁਭਅਬੈਘਟਕੀਜੀ ॥ ਸਿਅਮਕਥਾਸੁਕਹੀ
ਇਹਕੀਚਿਤਵੈਕਥਿਪੈਇਹੋਕੁਜੁਸੁਨੀਜੀ ॥ ੧੫੩ ॥

੧੫੪ ॥ ਕਉਤਕਦੇਪਿਸਭੈਬ੍ਰਿਜਬਾਲਕਡੇਗਨਿਡੇ
ਨਿਜਾਇਕਹੀਹੈ ॥ ਵੇਨੇਕੀਬਤਸੁਨੀਜਸੁਰਗਿਰਅਨ
ਦੇਕਮਪਿਬਤਫਹੀਹੈ ॥ ਤਛਾਕਿਕੀਅਤਿਹੀਉਪਮ
ਕਥਿਨੇਮੁਖਤੋਸਰਤਜਿਉਕਹੀਹੈ ॥ ਛੈਲਪਗਿਯੋਸੁ
ਦਸੇਦਿਸਕੋਗਨਤੀਮਨਕੀਤਿਹੰਮਪਿਬਹੀਹੈ ॥ ੧੫੪ ॥

੩

ਕਮਬਾਰਚਕਾਰੇਤ ॥ ੧੫੫ ॥ ਸਦੇ ॥ ਦੈਂਨਿਉਸੁਨਿਕੈ
ਨਿਪਸੇਨਨਬਤਕਹੀਬਕਕੋਸੁਨਿਲੈਯੋ ॥ ਹੋਇਤਯ
ਗਅਬੈਤੁਮਤੋਤਜਿਕੈਮਥੁਗਬ੍ਰਿਜਮੰਡਲਜੋਯੋਕੈ
ਤਸਲੀਮਚਲਿਉਤਿਹੋਕੋਚਬਿਡਮਤਹੰਮਸਲੀਧ
ਰਭੈਯੋ ॥ ਕਸਕਹੀਹਸਿਕੈਉਹੋਕੋਸੁਨਹੋਓਸਕੋਛਲੇਸੰ
ਹਨਿਦੈਯੋ ॥ ੧੫੫ ॥ ਸਦੇ ॥ ਪ੍ਰਤਭਏਬਛੇਸੰਗਲੈਕਹੀ
ਬੀਚਗਏਬਨਕੈਗਿਰਧਗੀ ॥ ਛੈਗਿਰਏਜਮੁਨਤਟਪੈਬਛ
ਗੇਜਲਸੁਧਅਚੈਨਹੀਖਗੀ ॥ ਅਇਗਾਇਓਤਵੈਤਬ
ਕਾਸੁਰੈਖਨਮਹਿਭਯਾਨਕਭਗੀ ॥ ਲੀਲਲਏਸਭਹੋਇ
ਬੁਗੁਲਾਛਿਛੋਡਿਦੇਹਹਿਜੋਗਜਗੀ ॥ ੧੫੬ ॥ ਦੋਹਰਾ ॥
ਅਗਨਿਰੁਪਧਰਿਤਬਕ੍ਰਿਸਨਕੰਠਦਯੋਤਿਹੰਜਲਾਗ

ਹਿਸਮੁਕਤਠਾਨਭਯੋਉਗਲਡਗਿਓਤਤਕਾਲ॥੧੫੧॥
 ॥ਸਦੇ॥ਚੋਕਰੀਉਨਜੋਇਹਪੈਇਹਤੋਬਲੁਕੈਉ
 ਯੋਚਗਹੀਯੈ॥ਚੀਰਈਬਲੁਕੈਤਨਕੋਸਰਿਤਾਇਕ
 ਸੇਨਤਸਾਖੀਬਹੀਯੈ॥ਅਉਕਰਹਉਪਮਾਤਿਹਕੀਸੁਕਤੀ
 ਜੁਕਛੁਮਨਮਧਿਲਹੀਯੈ॥ਜੋਤਿਹਲੀਤਿਹਮੈਇਮਜਿ
 ਉਦਿਨਮੈਰੁਤਿਰੀਪਸਮਾਇਹੀਯੈ॥੧੫੨॥ਕਾਏ ੧. ਜੁ
 ਚੈਦੈਤਅਯੋਮਹਮੁਖਚਉਗਾਇਓਤਬਜਾਨਿਹਧਿਪਾ
 ਇਓਮਨਕੀਨੇਵਕੋਨਸਕੀ॥ਸਿਧੁਸੁਗਜਪਤਿਨੈਉਖ
 ਸਿਡਗੀਚੋਚਵਕੀਬਲੀਮਾਗਿਡਾਗਿਓਮਾਬਲੀਨਮ
 ਜਾਸੁਕੀਭੂਮਿਗਿਧਿਪਿਓਹੋਇਦੁਕਮਹਮੁਖਵਾ
 ਕੋਤਕੀਛਾਬਿਕਹਥੋਕੋਭਯੋਮਨਰਸਕੀ॥ਖੇਲਥੋਕੋ
 ਕਜਬਨਬੀਚਗਾਇਬਾਲਕਜਿਉਲੈਕੈਕਰਮਧਿਚੀ
 ਰਡੈਲਾਥੋਘਾਸਕੀ॥੧੫੩॥ਸਦੇ॥ਸੰਗਲਾਇਬਛੁ
 ਰਾਅਗੋਪਸੁਸਾਝਪਗੀਹਿਡੇਗਨਿਅਏਹੋਇਪ੍ਰਸੰ
 ਨਮਹਮਨਮੈਮਨਭਵਤਗੀਤਸੋਭੀਮਿਲਿਗਾਏ॥ਤਾ
 ਛਾਬਿਕੋਜਸੁਉਚਮਹਕਬਿਨੋਮੁਖਤੋਇਹਭੀਤਿਬ
 ਨਾਏ॥ਦੇਵਨਦੇਵਹਿਓਪਗਮੈਛਲਕੈਤਰਅਉਗਨ
 ਕੋਜੁਸੁਨਾਏ॥੧੫੪॥ਕਾਏ ੧. ਜੁ ੧. ਸਦੇ ੧. ਜੁ
 ਛੀਕਹੀਇਨਗੋਪਨੋਸੋਭਨਿਪ੍ਰਤਭਏਸਭਹੀਮਿਲਿ
 ਜਾਵੈ॥ਅੰਨਅਚੇਅਪਨੇਗਿਹਕੋਜਿਨਮਧਿਮਹਾਬਨ
 ਕੋਮਿਲਖਵੈ॥ਬੀਚਤਹੋਮਪੈਜਮੁਨਮਨਭਵਤ

ਗੀਤ ਸਭੈ ਮਿਲਿ ਗਵੈ॥ ਨ ਚਹਿ ਗੋ ਅਰੁ ਕੁਦਹਿ ਗੋ ਗਹਿ
 ਕੈ ਕਰਮੋ ਮੁਗਲੀ ਸੁਬਜਾਵੈ॥ ੧੬੧॥ ਮਦੋਗਾ ਮਾਨ ਲਯੋ
 ਸਭਨੇ ਵਨਗੋਪਨ ਪ੍ਰਤਭਏ ਜਬੈ ਨਿਚਿਤ ਨੀ॥ ਕਨੁ ਬ
 ਜਾਇਉ ਭਿਓ ਮੁਗਲੀ ਸਭਜਾ ਗਿਉ ਭੇਤ ਬਗਾਇ ਛਿਰੀ
 ਏਕ ਬਜਾਵਤ ਹੈ ਦੁਮ ਪਾਤਕਿ ਪੈਉ ਪਮਕ ਬਿਸਿਆ
 ਮਪਿਰਨੀ॥ ਕਉਤ ਕਰੇ ਖਿਮਹ ਇਨਕੋ ਪ੍ਰਗੁਤ ਬਪੁਸੁ
 ਰਲੇ ਕਖਿਸਾਨੀ॥ ੧੬੨॥ ਗੋਰੀ ਕੋ ਚਿਤ ਲਗਾ
 ਇਤਨੈ ਸਿਰਪੰਖ ਪਰਿਓਭਗਵਨ ਕਲਾਪੀ॥ ਲਾਇਤ
 ਨੇਹਿਤ ਮੁਗਲੀ ਮੁਖਲੇ ਕਭਯੋ ਜਿਹੋ ਕੇ ਸਭਜਾ ਪੀ
 ॥ ਫੁਲਗੁਛੈ ਸਿਰਖੈ ਸੇਲਏ ਤਗੁਰੁ ਖਬਰੋ ਪਰਨੀ ਜਿਨ
 ਬਾਪੀ॥ ਖੇਲਾ ਦਿਖਾਵਤ ਹੈ ਜਗਕੇ ਅਰੁ ਕੇਈ ਨਹੀਓ
 ਇਆਪਈਆਪੀ॥ ੧੬੩॥ ਸੋਮਰ ਚੰਦ੍ਰਕੰਤ
 ਜਉ ਬਕਲੈ ਹਰਿਜੀਹ ਨਿਓਕ ਸਸੁ ਨਿਓਜ
 ਬੋਸੁਨਾ ਕਰਿ ਇਕਤਮ ਤੀਨ ਕਹਿਓ ਤਹ ਭੋਜੀ ਐ
 ਕਉਨ॥ ੧੬੪॥ ੨੦ ਬਾਚਕੰਤ ਮਦੋਗਾ ਬੈਠਿ
 ਬਿਚਰਕ ਰਿਓ ਪਮਤਿ ਨੈਤ ਅਘਾ ਸੁਰਕੋ ਕਹੁ
 ਜਾਵੈ॥ ਮਗੁਰਿ ਕਹੈ ਤਿਨਕੋ ਪਰਿਪਨਗੁ ਪਮਹੁ ਮੁ
 ਖਬਾਵੈ॥ ਅਇਪੇਹ ਗਿਜੀ ਜਬਹੀ ਤਬਹੀ ਸਭਗੁ
 ਰਸੈ॥ ਸੁਨੈ ਚਬਿਜਾਵੈ॥ ਅਇਉ ਖਾਇ ਤਿਨੇ ਸੁਨਿ
 ਕੰਸ ਕਿਨ ਤਰਤੇਗਨ ਬੀਚਨ ਆਵੈ॥ ੧੬੫॥ ਕੰਸ ਬਾ
 ਚ ਅਘਾ ਸੁਰਮੀ ਮਦੋਗਾ॥ ਜਾਇਕਹਿਓ ਅਘਕੰਸ

ਗਇਓਤੰ ਪੰਨਗੁਪਮਹਾਧਰਿਅਯੋ॥ ਭੁਤਹਿ ਚਿਤ
 ਗਨੀਸੁਨਿਕੈ ਮਨਕ੍ਰਪਤਹੋਇਤਹੁਕੁਪਇਓਥੈਠਿ
 ਗਹਿਓਤਿਨਕੇ ਮਗਸੈਹਿਕੇ ਬਧਕਾਜਮਹਾਮੁਖਬਧੋ
 ਭਿਖਤਤਹਿਸਭੈਬਿਜਬਲਕਖੇਲਮਹਾਮਨਮੈ
 ਲਖਿਪਯੋ॥੧੬੬॥ ਓਜਬਲਕਬਾਜਾਸਵੰਯਾ
 ਕਉਕੈਹੋਗਿਗਮਾਪਿਗਠਇਹੋਕਉਇਕਤਕਹੈਅੰਧਿਅ
 ਗਾਬਲਕਕਉਕਹੋਇਹਾਛਸਕਉਕਹੋਇਹਪੰਨਗ
 ਭੋਗਾਜਾਹਿਕਹੋਇਕਨਾਹਿਕਹੋਇਕਬਿਉਤਇਹੀਮਨ
 ਮੈਤਿਨੋਧਗਾਇਕਚਲੈਕਹੈਭਉਨਕਭੁਸੁਬਚਾਵਕ
 ਰੇਘਨੀਸਾਮਹਮੋਗੇ॥੧੬੭॥ ਸਵੰਯਾ॥ ਹੋਗਿਹੋਤਿਹ
 ਮਾਪਿਧਸੇਮੁਖਨਉਨਗਛਸਮੀਚਲਯੋਯੋ॥ ਸਿਅਮ
 ਜੁਅਵੈਜਬੈਮਾਮੀਟਹੋਬਿਉਤਇਹੀਮਨਮਾਪਿਕ
 ਯੋਯੋ॥ ਕਨੁਗਏਤਬਮੀਚਲਯੋਮੁਖਦੇਵਨਤੰਹੁਕ
 ਹੁਕਯੋਯੋ॥ ਜੀਵਨਮੁਹੁਤੀਹਮਗੀਅਬਸਉਅਘਾਸੁ
 ਰਚਾਬਿਗਯੋਯੋ॥੧੬੮॥ ਸਵੰਯਾ॥ ਹੋਹਬਛਾਇਬਡੋਹਿ
 ਜੀਮੁਖਗੇਕਿਲਯੋਉਹਾਛਸਹੀਕੋਗੇਕਿਲਏਸਭਹੀ
 ਕਰਕੈਬਲਸਾਸਬਛਤਬਹੀਉਹਿਜੀਕੋ॥ ਕਨੁਬਿਰ
 ਰਯੋਯੋਤਿਨਕੈਸਿਧਪਾਨਭਇਓਬਿਬਿਭੁਤਬਕੀਕੋ॥
 ਗੁਰਪਰਿਓਤਿਹੋਕੈਮਾਜਿਉਸਵਰਗਕੋਕੁਟਿਗਿਓ
 ਮਟਘੀਕੋ॥੧੬੯॥ ਸਵੰਯਾ॥ ਹੋਹਭਇਓਤਬਹੀਨਿਕ
 ਸੋਹਿਗੁਰਸਭੈਨਿਕਸੋਤਿਹਨੋਗਾਰੇਵਤਬੈਹਰਖੇਮ

ਨਮੈ ਪਿਖਿ ਕਾਨੁ ਬਚਿ ਓਤਿ ਪੰਨ ਗਭੇਗਾ ॥ ਗਾਵਤ ਗਿ
 ਸਭੈ ਗਨਗ ਪ੍ਰਬਖੁ ਮਸਭੈ ਮੁਖ ਬੇਦੁ ਓਚੇਗਾ ॥ ਅਨੰ
 ਦ ਸਿਆਮਭਾਇ ਓਮ ਨਮੈ ਗਉਰ ਛਕ ਜੀਤਿ ਚਲੇ ॥
 ਗਸੇ ॥ ੧੧੦ ॥ ਸੰਵੜਾ ॥ ਕਾਨੁ ਕਢਿ ਓਸਿ ਸਕੇ ਮਗੋਇ ਨ
 ਕਢਿ ਮੁਖ ਕੇ ਮਗੋ ਜੋਰ ਅਤੀ ਕੀਸੇ ਨਤ ਰਿਓਇ ਮ
 ਠਾਢ ਭਾਇ ਓਪਹਿ ਪਟ ਜਿਉ ਮਨ ਮਿਗਾ ਮਤੀ ਕੀਐ ਕ
 ਕਹੀਇ ਹਕੀਉ ਪਮਾਛੁ ਨਿਅਉ ਕਾਚਿ ਕੇ ਮਨ ਮਪਿ ਬ
 ਚੀਕੇ ॥ ਛੇਵਤ ਈਟਗੁ ਸਨੈ ਹਰਿ ਦਰਿ ਚੜੈ ਜਨੁ ਸੀਸ
 ਗਤੀ ਕੀ ॥ ੧੧੧ ॥ ਸੰਵੜਾ ॥ ਰਾਛ ਸਮਝਿ ਗਏ ਜੁਨ ਤਦ
 ਜਾਇ ਸਭੈ ਮਿਲਿ ਅੰਨ ਮਗਾਯੋ ॥ ਕਾਨੁ ਪ੍ਰਵਰ ਪਰਿਓ ਮੁ
 ਲੀਕਟਿ ਖੋਸਿ ਲਈ ਮਨ ਮੈ ਸੁਖ ਪਾਯੋ ॥ ਕਿਛੁ ਮਕਾਬ
 ਖੈ ਛਟਿ ਕਕਰਿ ਚੰਮੁ ਮੈ ਸਭੁੰ ਵਹ ਪਯੋ ॥ ਮੀਠ ਲਗ
 ਤਿਹ ਕੀਉ ਪਮਾ ਕਰਿ ਕੋਗਾ ਰਿਕੋ ਮੁਖ ਪਾਯੋ ॥ ੧੧੨ ॥
 ਸੰਵੜਾ ॥ ਕਉਡੈ ਹਰਿ ਕੇ ਮੁਖ ਗਾ ਸਠ ਗਾਇ ਕਉ ਅਪ
 ਨੈ ਮੁਖ ਭੋਗੋਇ ਗਏ ਤਨ ਮੇ ਕਛੁ ਨ ਮਕਖੇ ਲਕਰ
 ਸੰਗ ਕਾਨੁ ਕੇਗਾ ॥ ਤਛਿ ਨ ਲੈ ਬਛੋ ਬ੍ਰਹਮਾਇ ਕਰ
 ਕਰੈ ਸੁਕੁਟੀ ਮਪਿ ਭੋਗਾ ॥ ਛੁਛਿ ਛਿਰੇ ਨ ਲਗੈ ਸੇਕਰ ਬ
 ਛੋਰ ਅਗੁਰੁ ਨ ਏਕਰ ਤੋ ॥ ੧੧੩ ॥ ਟਹਾ ॥ ਜਬੈ ਹੋ ਬ੍ਰ
 ਹਮਾਇ ਤਬ ਹਰਿ ਜੀਤਤ ਕਲਾ ॥ ਕਿਧੈ ਬਨ ਏਛਿ ਨ
 ਕਮੈ ਬਛੋ ਸੰਗ ਗਾ ॥ ੧੧੪ ॥ ਸੰਵੜਾ ॥ ਗੁਪਓ ਪਟ
 ਕੈਰੰਗੈ ਵਹ ਗਵੈ ਸਭ ਹੀ ਬਛੋ ਕਾ ॥ ਸੰਝ ਪਗੀ ਸੁਗ

ਏਹਿਜੀਗਿਹੁਕੇਇਲਖੈਇਤਨਬਲਕੇਕਾਮਤ
 ਪਤਸੁਲਖੈਨਲਖੈਇਕਅਵੈਕੇਨਮੁਮੁਨੀਮਜਾ
 ਕੋ। ਬਤਇਹੀਸਮਈਮਨਮੈਇਹੈਅਬਖੇਲਸਮ
 ਪਤਿਵੈਕੇ॥੧੭੫॥ਸਵੈਆ॥ਚੁਮਲਖੈਜਸੁਦਸੁਤ
 ਕਸਿਸਕਨਬਜਇਉਨੁਮੁਲੀਤਿ। ਬਲਲਖੈਅ
 ਪਨੇਨਕਿਨੀਜਨੇਗਵਰੀਤਿਨਮੋਹਿਤਕੀਤੋ। ਹਿਤ
 ਕੁਲਹਲਪੈਬਿਜਮੈਨਹਿਤੇ॥੩॥ਇਤੇਸੁਕੁੰਕਿਮ
 ਥੀਤੋ। ਗਵਤਗੀਤਸਨੈਹਿਗ੍ਰਹਨਲੇਹਿਬਲਾਇ
 ਬਧੁਬਿਜਕੀਤੋ॥੧੭੬॥ਸਵੈਆ॥ਪਤਭਏਹਿਜੀਓ
 ਠਿਕੈਬਨਬੀਚਗਏਸੰਗਿਲੈਕਰਿਬਛੋ। ਗਵਤਗੀਤਠਿ
 ਰਵਤਪੈਛਟਕਗਹਿਕ੍ਰਮਸਭੈਕਰਿਹਛੋ। ਖੇਲਤਖੇਲ
 ਤਨੈਕੇਨਦਸੁਆਪਹੀਤੇਗਿਰਕਉਠਿਗਛੋ। ਕੁਓਕਹੈ
 ਇਖੇਦਗਹੈਹਮਕਉਕਹੈਇਹਨਹਨਥੇ॥੧੭੭॥ਸਵੈ
 ਆ॥ਹੋਇਇਕਤਸਨੈਹਿਗ੍ਰਹਨਿਲੈਅਪਨੇਸੰਗਪੈਸ
 ਭਗਈ। ਰਖਿਤਿਨੇਗਿਰਕੈਸਿਸਤੈਮਨਮੋਹਬਛਾਇਸ
 ਭੈਉਠਿਧਈ। ਗੋਪਗਏਤਿਨਪੈਚਲਿਕੈਜਬਜਤ
 ਪਿਖੀਤਿਨੈਨਨਮਈ। ਗਿਹਭੇਸੁਖੇਨਦੇਸੁਤਨੈ
 ਰਹਿਕੇਕੁਬਤਸੁਨਈ॥੧੭੮॥ਸਵੈਆ॥ਚੁਮਲਖੈ
 ਕਉਸੁਤਗਉਅਨਿਲਿਅਏਇਹਇਹਤੈ
 ਮੇਸਭਹੀਚੀਪਖੋਯੋ। ਚੁੰਘਗਏਬਛੁਗਇਨਕਉਇ
 ਨਤੇਹਮੇਮਨਮੈਭੁਮਹੋਯੋ। ਕਨੁਛੋਬਕਰਿਓਤਿਨ

ਸੰਮਤ ਮਹਾਤਿ ਨ ਕੇਜੁ ਕੋ ਯੋ। ਬਾਹਿਰੁ ਯੋਤਤ
 ਕੁਧ ਮਨੋਤਿ ਹਮੈ ਜਲ ਸੀਤਲ ਮੋਹ ਸਮੇਤ ॥੧੩॥
 ॥੧੪॥ ਮੋਹ ਬਢਿਓਤਿ ਨ ਕੇ ਮਨ ਮੈ ਨਹਿ ਛੋਡਿ ਸ
 ਕੈ ਅਪਨੇ ਸੁਤ ਕਉ। ਪੈਗੁ ਏਗਿ ਹੋ ਸੰਗੈ ਲੋਤਿ ਨ
 ਚਉ ਕਿਹ ਲੀਇ ਬਤਲ ਪਉ। ਗਉ ਨ ਛੋਡਿ ਸ
 ਕੈ ਬਢੇ ਇਤਨੇ ਮਨ ਮੋਹ ਕੈ ਤਬ ਸੋਉ। ਦੇਵ ਡਰੀ
 ਮਮਤਾ ਇਨ ਪੈ ਕਿ ਚਰਿਤ ਕੋ ਹੋਇ ਹੋਉ ॥੧੫॥
 ॥੧੬॥ ਸਲਾ ਬਿਤੀਤ ਭਯੋ ਜਬ ਹੀ ਹੋਇ ਜੀਬ
 ਨ ਬੀਚਗੇ ਇਨ ਕੋ ਨੈ। ਦੇਖ ਨੇ ਕਉ ਤੋ ਕੈ ਚਤੁਰ
 ਨ ਸੀਧੁ ਭਯੋ ਤਹੋ ਕਉ ਠਿਗੈ ਨੈ। ਗੁਰੁ ਦੇਖ ਚੁਕੇ
 ਸੰਗੈ ਦੇਹ ਚਕਿਤ ਜਾਇ ਗਯੋ ਇਤਨੈ। ਦੇਖਿ
 ਤਿਨੈ ਡਰਿ ਕੈ ਪਰਿਪਾਇਨਾ। ਏਕੈ ਅਨੰਦ ਪੁਭੋ
 ਨੈ ॥੧੭॥ ਭਯੋ ਤਹੋ ਕਉ ਨੈ ॥੧੮॥ ਸੰਗੈ ਦੇਖ
 ਰੁਨ ਨਿਧਿ ਜਗ ਕੋ ਪਤਿ ਅਚੁਤ ਹੋ ਬਿਨਤੀ ਸੁਨਿ
 ਲੀਜੈ। ਚੁਕ ਭਈ ਹਮ ਤੇਤੁ ਮਗੀਤਿ ਹੋਤੈ ਅਪਰਾਧ
 ਛਮ ਅਬ ਕੀਜੈ। ਕਨੁ ਕਹੀ ਇਹ ਬਤ ਛੀ ਮੀਰ
 ਮਨ ਬਿਖਿ ਅੰਮ੍ਰਿਤ ਛਡਿ ਕੈ ਪੀਜੈ। ਲਿਅ ਉਕਤਿ
 ਓਨ ਲਿਅ ਇਤਨ ਹੀ ਸਤ। ਬਯੋ ਨਹਿ ਛੀ ਲ
 ਕੀਜੈ ॥੧੯॥ ਸੰਗੈ ਦੇਖ। ਲੋ ਬਢੇ ਚੁਹ ਮਤ ਬਹੀ
 ਛਿਨ ਮੈ ਚਲਿ ਕੈ ਹੋਇ ਪਹਿ ਅਯੋ। ਕਨੁ ਮਿਏ ਸਾ
 ਬਹੀ ਸਭ ਗੁਣ ਤਬੈ ਮਨ ਮੈ ਤਹੂੰ ਸੁਖ ਪਯੋ। ਲੋ ਪ

੨

ਭਏਸੰਗੇਬਛੁੜੇਤਬਭੇਰਕਿਨੀਲਖਿਨਜਨਪਯੋਗਾ
 ਬਲਬੁਣਨਕਿਨੀਉਰਬੇਲਿਸੁਲਿਅਓਵਹੈਮੋਜੋ
 ਮਿਲਿਖਾਯੋ॥੧੮੩॥ ਸਦਾਖਾਹੋਇਇਕੰਡਕਿਧੋਬ੍ਰਜਬ
 ਲਕਅੰਨਅਚਿਓਸਭਨੇਜੁਪੁਰਨਾ॥ਕਨੁਕਹੀਹਮ
 ਨਗੁਨਿਓਹਿਕੋਇਹਖੇਲਕਿਨੀਨਹਿਜਾਨੋਹੋਇਪ੍ਰ
 ਸੰਨਮਹਮਨਮੈਗੁਰੁਪ੍ਰਯੋਗਕੋਕਰਿਓਕਮਨੋ॥੧੮੪॥
 ਓਹਮੈਕੀਅਕੋਇਹਮਤਪਿਤਾਪਤਿਜਇਬਖਨੇ
 ॥੧੮੪॥ ਸਦਾਖਾ॥ ਬਰਹਸਲਾਬਿਤੀਤਭਏਸੁਲੇਗਤ
 ਬਕਨੁਚਰਵਨਗਈ॥ਸੁੰਦਰਗੁਪਬਨਿਓਇਹਕੋਕਹ
 ਕੋਇਹਤਹਿਸਰਹਤਰਈ॥ਗੁਰਸਨੈਬਨਬੀਚਫਿਰੈ
 ਕਬਿਨੈਉਪਮਾਤਿਹਕੀਲਖਿਪਈ॥ਕੰਸਹਿਕੋਬਧਬੇ
 ਹਿਤਕਉਜਨੁਬਲਚਮੁੰਭਗਵਨਬਨਈ॥੧੮੫॥ ਕ
 ॥੧੮੫॥ ਕਮਲਸੇਅਨਨਕਰੰਗਕੋਸੇਦ੍ਰਿਗਤਕੋਬਕੋਕ
 ਟਿਕੋਹਮਨਲਬਾਹੈਐਨਹੈ॥ਕੋਕਲਸੇਕੰਠਕੀਰਨਾ
 ਸਕਾਪਨੁਖਭਯੋਬਾਨੀਸੁਸਰਜਾਹਿਲਗੈਨਹਿਚੈਨ
 ਹੋ॥੩॥ ਅਨਕੋਮੋਤਫਿਰਤਗੁਮਆਸਪਾਸਜੈਸੇਬਿ
 ਹੀਨਕੇਰਹਬੋਕਪਤਿਰੈਨਹੈ॥ਪੁਨਿਮੰਦਮਤਿਲੋਕਕ
 ਛੁਜਾਨਤੰਭੇਰਖਾਕੋਏਤੇਪਰਕਹੈਚਰਵੰਗਸਿਆਮਧੈ
 ਨਹੈ॥੧੮੬॥ ਬਿਜਾਬਧਖਾਰਕਾ॥ਜੈਸੈਸਦਾਖਾ॥ਹੋਇ
 ਇਕੰਡਬਧੁਬਿਜਕੀਸਭਬਤਕਹੈਮੁਖਤੇਇਹਸਿਆ
 ਮੋ॥ਅਨਨਚੰਦਬਨੇਮਿਗਸੇਦ੍ਰਿਗਤਿਰਿਨਬਸਤੋਸੁ

ਗੁਪਤਾ ਅਵਤਰਨ ਕ੍ਰਿਤ ਮਥਾਤ ਇਹੋ ਗਤੀ ਸੁਗੰਧਾ॥

ਚਿਆਮੋ ਬਾਤਨੀ ਅਗੁਪੈ ਇਹ ਕੀ ਬਿਰਤ ਤਲਖਿ
 ਯੋਹ ਮਜਾਨਿ ਜੀਆਮੋ ਕੈ ਡਰ ਪੈ ਹਰਿ ਕੇ ਹਰਿ ਕੇ ਛਪਿ
 ਮੈ ਨਗਹਿ ਓ ਅਬ ਲੋਤ ਨ ਯਾਮੈ॥੧੭॥ ਕਾਨਜ ਬਾਚ
 ਸਵੈਯਾ॥ ਸੰਗ ਹਲੀ ਹਰਿ ਜੀ ਸਭ ਗੁਰ ਕਹੀ ਸਭ ਤੀਰ
 ਸੁਨੇ ਇਹ ਭੈ ਯਾਨਿ ਹੋ ਮਰੇ ਅਬ ਕੋਇ ਹੁਪ ਸਭੈ ਯਗ
 ਮੈ ਕਿਨੂੰ ਲਖਿ ਪੈ ਯਾ॥ ਕਾਨਕ ਹਿਓ ਹਮ ਖੇਲ ਕਰੈ
 ਉਹੋ ਇਭਲੇ ਮਨ ਕੇ ਪਰ ਚੈ ਯਾ॥੧੮॥ ਸਵੈਯਾ॥ ਤਲ
 ਭਲੇ ਤਿਹ ਰਉਗ ਬਿਖੈ ਸਭ ਹੀ ਜਨ ਕੇ ਮਨ ਕੇ ਸੁਖ ਰ
 ਈ॥ ਸੇਤ ਸੇਵ ਹੋ ਅਤ ਹੀ ਤਿਨ ਮੈ ਸਗਮਾ ਸੋ ਸਿਸੀਰ
 ਮਕਾਈ॥ ਮਧਿ ਬੋਰਤ ਨ ਕੀਉ ਪਮਾ ਕ ਬਿਨੈ ਮੁਖ ਤੇ ਇ
 ਮਿਭਾ ਖਿਸੁਨ ਈ॥ ਲੋਚਨ ਸੇਕ ਰਿਕੈ ਬਸੁ ਪਹਿਰਿ ਕੇ ਇ
 ਹੋ ਕਤ ਕਦੇ ਖਨ ਆਈ॥੧੯॥ ਸਵੈਯਾ॥ ਰੂਪ ਬਿਰਾਜ
 ਤਹੈ ਅਤ ਹੀ ਜਿਨ ਕੇ ਪਿਥਿ ਕੈ ਮਨ ਅਨਰ ਬਾਛੈ॥ ਖੇਲ
 ਤਕਾਨ ਫਿਰੈ ਤਹ ਜਾਇ ਬਨੇ ਜਿਹ ਰਉਗ ਬਡੇ ਸਗਾਛੈ॥
 ਗੁਰ ਹਲੀ ਹਰਿ ਕੇ ਸੰਗ ਰਾਜ ਤਰੇ ਖਿਦੁ ਖੀ ਮਨ ਕੇ ਦੁਖ
 ਕਾਛੈ॥ ਕਉ ਤਕਦੇ ਖਿਧਰ ਹਰ ਖੀ ਤਿਹ ਤੇ ਤਰੇ ਮਭੇ
 ਤਨ ਰਾਛੈ॥੨੦॥ ਸਵੈਯਾ॥ ਕਾਨੁ ਤੇਰੇ ਤੁਰੇ ਮੁਹ ਲੀ ਸੁਬ
 ਜਾਇ ਉਠਿ ਓਤਿ ਨ ਕੈ ਕਰਿ ਐਡਾ॥ ਮਹਿ ਹੀ ਜਮੁਨ ਖਗ
 ਅਉਹਿ ਜਿਛ ਸਭੈ ਅਰਨ ਅਰਗੈ ਡਾ॥ ਪਡਿਤ ਮਹਿ ਹੋ
 ਸੁਨਿ ਕੇ ਅਗਮ ਹਿਗੇ ਸੁਨਿ ਕੈ ਜਨ ਜੈ ਡਾ॥ ਬਾਤ ਕਹੀ ਕ
 ਬਿਨੈ ਮੁਖ ਤੇ ਮੁਹ ਲੀ ਇਹ ਨਹਿ ਨਗਨ ਪੈ ਡਾ॥੨੧॥ ਸ

ਦੇਖਾ ॥ ਅਨਨਦੇਖਿਧਰਾਭੈਕੇਅਪਨੇਮਨਮੈਅਤਰੀ
ਲਲਚਨੀ ॥ ਸੁੰਦਰਗੁਪਬਨਿਓਇਕੋਤਿਹਤੇਪ੍ਰਤਿਮਾ
ਅਰਿਤੈਅਤਿਭਾਨੀ ॥ ਸਿਅਮਕਹੀਉਪਮਾਤਿਹਕੀਅ
ਪਨੇਮਨਮੈਫੁਨਿਜੋਪਾਚਿਚਨੀ ॥ ਗੰਗਨਕੋਪਫਰਨੀ ॥ ੧੯੨ ॥

ਸਵੇਖਾ ॥ ਗ੍ਰੰਥਾਚਕਾ ॥ ਜੋਗੀਗ੍ਰੰਥਕਹੀਬਿਨਤੀਹਰਿ
ਪੈਇਕਤਾਲਬਡੇਤਿਹਮੈਫਲਹਛੋਲਾਇਕਹੈਤੁਮ
ਗੇਮੁਖਕੀਕੁਹਅਜਹਰਖਰਸੋਰਿਸਗੁਛੋਧੇਨੁਕਦੈਤ
ਬਡੇਤਿਹਜਾਇਕਿਧੋਹਨਿਲਗਨਕੋਉਨਗਛੋ ॥ ਪ੍ਰਤਮਨੇ
ਮਧੋਰਪ੍ਰਭਤਤਿਨੈਉਠਿਪ੍ਰਤਸਮੈਵਹਭਛੋ ॥ ੧੯੩ ॥

ਸਵੇਖਾ ॥ ਕਨਕਾਚਕਾ ॥ ਜਾਹਿਕਹੀਤਹਕੋਹਰਿ
ਜੀਜਹਤਾਲਵਹੈਅਗੁਏਫਲਨੀਕੋਬਿਲਿਉਠਿਓਮੁ
ਖਤੇਮੁਸਲੀਸੁਤੇਆਮਿਤਕੇਨਹਿਹੈਫੁਨਿਫੀਕੋ ॥ ਮੁਹਰਿ
ਵੈਤਤਹਚਲਿਕੈਜਿਹਤੇਸੁਗਜਹਿਸਭੈਦੁਖਜੀਕੋਹਿ
ਇਪ੍ਰਸੰਨਚਲੇਤਿਹਕੋਮਿਲਿਸੰਖਬਜਾਇਸਭੈਮੁਗਲੀ
ਕੋ ॥ ੧੯੪ ॥ ਸਵੇਖਾ ॥ ਤੇਇਪ੍ਰਸੰਨਤਹਹਿਜੀਜੁਗਏਮਿਲਿ
ਕੈਤਟਪੈਸਭਭੋਗਕੈਬਲਤੇਮੁਸਲੀਤਨਕੋਤਰਤੇਫਰਭੁ
ਚਨਜਿਉਧਰਭੋਗਪੇਨਕਕ੍ਰਮਹਕਰਕੈਵੈਉਪਵਹਿਚੈ
ਤਿਹਸਾਥਪ੍ਰਹੋਗਾਗੋਡਨਸੋਗਹਿਫੇਕਚਯੋਹਿਜਿਉਸੋਗ
ਤੇਗਹਿਕੁਕਰਮਭੋ ॥ ੧੯੫ ॥ ਸਵੇਖਾ ॥ ਕੁਪਭਗੀਪ੍ਰਜਨੀਤਿਹਕੀ
ਪਤਿਜਾਨਿਹਤਿਓਇਨਉਪਰਅਈ ॥ ਗਾਰਹੁਪਧਰਿਓ
ਸਭਹੀਤਬਹੀਖੁਸੈਧਰਪੁਰਿਉਠਈ ॥ ਕਨਕਾਲੀਤਬਹੀ

ਪਦੈਤਨੈਜਮਨੈਉਕੀਉਇਓ

੫

ਇਤਯੋਨਕਥਾਯਾ

ਸਦੀਮਿਲਕਥਾ

ਬਲੁਕੈਚਤੁੰਗਰੋਸੀਰਿਸਬੀਚਬਗਾਈ॥ ਲੈਕੇਸਸਨ
 ਮਨੇਤਗੁਲੀਲਖਦਨਨਜਿਉਨਭਬੀਚਉਡਈ॥ ੧੬੮॥
 ਖਾਮਵਯਾ॥ ਵੈਤਹਨਿਓਚਤੁੰਗਚਮੁਸੁਨਿਦੇਵਕੈਮਿ
 ਲਿਕਨਬਡਈ॥ ਭਛਸਭੈਫਲਗੁਰਚਲੇਗਿਹਪੁਰਿਪ
 ਗੀਮਖਪੈਛਬਿਛਈ॥ ਭਛਬਿਕੀਉਪਮਾਅਤਹੀ
 ਕਾਬਿਨੈਮੁਖਤੇਇਮਭਾਖਿਸਨਈ॥ ਧਵਤਧਰਨਕੇ
 ਪਗਕੀਜਛਇਲਏਗਵਿਸੀਛਬਿਪਈ॥ ੧੬੯॥
 ਯਾ॥ ਸੈਨਸੈਨਹਨਿਦੈਤਗਯੋਗਿਹੋਗਪਨਮੇਗਪੀਅ
 ਸਭਅਈ॥ ਮਤਪ੍ਰਸਨਭਈਮਨਮੈਤਿਨਕੀਜੁਕੇ
 ਬੁਭੰਤਿਬਡਈ॥ ਚਵਰਦੁਪਕਾਰੇਖਇਬੇਕ
 ਹੁਖਇਬਹੁਤਤਿਹਦੇਹਿਬਸਈ॥ ਹੋਇਬਡੀਤੁਮ
 ਗੀਚੁਟੀਅਇਹਤੇਫੁਨਿਬਤੰ॥ ੧੭੦॥ ਸਵਯਾ॥ ਭਿਜ
 ਨਕੈਦਿਕਗੋਹਮਿਜੀਪਲਕਪਸਅਉਕੈਜੁਕਯਨੀ॥ ਗ
 ਜਗਯੇਤਰੇਮਗੈਨਲਹਿਓਸੁਲਗਿਓਵਹਪੀਅਨਪ
 ਨੀ॥ ਗਤਿਪਗੀਤਬਹੀਭਰਭੈਤਿਸੁਨਸੁਨੀਅਪਨੇਇਹ
 ਨੀ॥ ਜਹੁਕਹਿਓਤਿਨਤਹਮਿਗਿਉਗਿਹਜਇਮਿਲਿਓਅ
 ਪਨੀਪਟਨੀ॥ ੧੭੧॥ ਸਵਯਾ॥ ਸੋਇਗੋਏਹਿਪ੍ਰਤਭਏ
 ਛਿਰਿਲੈਬਛੋਬਨਗੈਰਿਧਗੀ॥ ਮਾਧਿਭਏਗਵਿਕੇਜਮੁ
 ਨਤਟਪਇਗੋਏਜਹੋਥੇਸਭਗੀ॥ ਗਬਛੋਰੇਅਗੋਪ
 ਸਭੈਗਿਗੋਬਿਨਪ੍ਰਨਰਸੈਜਬਕਗੀ॥ ਧਇਕਹਿਓਮੁ
 ਸਲੀਪਤਿਪੈਸਭਸੈਨਸਖਤੁਮਗੀਹਮਿਮਗੀ॥ ੧੭੨॥

੭੫॥ ਕ੍ਰਿਪਾ ਦਿਸਦਿ ਚਿਤ ਯੋਤਿ ਨੈਜੀ ਵਉ ਠੇਤਤ ਕਾਲਾ॥
 ਗਉ ਸਭੈ ਅਗਸੁ ਤਤਿ ਨੈ ਅਗੁ ਨਿਸਭੈ ਗੁਪਲਾ॥ ੨੦੧॥
 ੭੬॥ ਉਠਿ ਪਾਇਨ ਲਾਗੇ ਤਬੈ ਕਹਿ ਬਡਾਈ ਸੋਇ॥ ਜੀਅ
 ਵਾਨ ਹਮ ਕੇਰੀ ਓਇ ਤੇ ਬਡੇ ਨ ਕੋਇ॥ ੨੦੨॥ ਕਾਨਾ ਬਾ
 ਚਾਨੁ ੭੭॥ ਗੋਪਨ ਜਾਨਿ ਕੈ ਅਪਨੇ ਕੀਨੇ ਹਮਿ ਹਿ ਬਿਚ
 ਗਾਦੁ ਸਟਨ ਗਾਸ ਮੈ ਬਸੈ ਤੋ ਕਲੇਹੁ ਨਿਕਸਾ॥ ੨੦੩॥ ਮ
 ਵੈ ੭੮॥ ਉਚਕਰ ਮਹਿ ਕਤ ਹੋ ਬਤਿ ਹਪੈ ਚਛੈ ਕੈ ਹਉ ਕੁਰਿ
 ਪਰਿਥਾ॥ ਤਿਨ ਸੰਕਰੀ ਮਨ ਮੈ ਨ ਕਛੁ ਛੁਨਿ ਪੀਰ ਜੁਗਾਢ
 ਪਰਿਥਿ ਨਟਿਥਾ॥ ਪੁਨੇਖ ਜਤ ਲੇਜ ਲਉ ਚਭੈ ਨਿਕਸਿ
 ਓਤ ਬਨ ਗਬਡੇ ਨ ਡਰਿਥਾ॥ ਪਟ ਪੀਤ ਧਰੇਤ ਪੈ ਨ ਮਦੇ
 ਖਿਮ ਹਾਬ ਲੁਕੈ ਤਿਨ ਜੁਪ ਕਰਿਓ॥ ੨੦੪॥ ੭੯॥ ਬਾਧਿ
 ਲਯੋ ਹਰਿ ਤਨ ਸੇ ਕਰ ਕ੍ਰਪਾ ਕਿਧੀ ਤਿਹ ਕੇਤ ਨ ਕਟਾਢੀ
 ਲਗਾਇਓ॥ ਇਪੈ ਹਰਿ ਜੀ ਪਿਖਿ ਯਾਨੈ ਕਹਿ ਯੋਧੁ ਨਿਛ
 ਟੋਰੇ ਵਤ ਅਵਤ ਹੋ ਪਤਨੀ ਬ੍ਰਿਜ ਰੋਕਤ ਮੁੰਡ ਉਖਾ
 ਰਤ ਝੰਟੋ॥ ਅਇਹੈ ਮਸੀਉ ਸੈਨ ਹਿਰੇ ਵਹਨੈ ਦਇਹੈ ਕਹਿ
 ਕੋਇ ਨੈ ਡਟੋ॥ ੨੦੫॥ ੮੦॥ ਕਾਨ ਲਪੇਟ ਬੈਠੇ ਵਹੁ
 ਪਨ ਗਛੁ ਕਤ ਹੋ ਕਹਿ ਕ੍ਰਪਾ ਹਿਕੈ ਸੋ॥ ਜਿਉ ਪਨ ਪੜਗੇ
 ਪਨ ਤੇ ਅਤਿ ਫੁਰਤ ਲੇਤ ਉਸਾ ਸਨ ਤੈ ਸੋ॥ ਬੋਲਤ ਜਿ
 ਉਧਮੀ ਅਹਰਿ ਸੈ ਸਰਕੇ ਮਧਿ ਸੁਸਭੈ ਵਹੈ ਸੋ॥ ਭੁ
 ਭਰ ਬੀਚ ਪਰੇਜ ਲਜਿ ਉਤਿਹਤੈ ਛੁਨਿ ਹੋਤ ਮਹਾਧੁਨਿ
 ਜੈ ਸੋ॥ ੨੦੬॥ ੮੧॥ ਚਕ੍ਰਿਤ ਹੋਇ ਹੋ ਬ੍ਰਿਜ ਬਲਕ

ਮਾਠਿਲੇਹਰਿਜੀਇਹਨਗੈ॥੨੬੮੮੩੩ਅਭੁਜਗ
 ਹਿਕੈਇਹਮਤਿਲਗੈਦੁਖਅਉਸੁਖਭਗੈ॥ਖਿਜਤੋਬ
 ਜਸਭੈਬਿਜਕਿਜਨਕੋਤਕਦੇਖਿਲਯੋਇਹਅਗੈ
 ॥ਸਿਅਮਹਿਸਿਅਮਬੋਡੇਇਹਕਾਟਿਤਜਿਉਗੁਚਿ
 ਕੈਨਰਖਾਵਤਸਗੈ॥੨੭੧॥ਸਦਾਖਾਗਿਵਨਲਾਗਿਜਬੈ
 ਜਸੁਦਾਦੁਪਤਾਹਿਕਰਾਵਤਪੈਜੁਅਯੀਹੈਵੈਤਤਿਨ
 ਵਤਅਉਰਬਕੀਬਬਕਾਸੁਹਨੇਇਹਕਨਬਲੀਹਿ॥
 ਅਇਹੈਮਹਿਅਬੈਇਹਸੰਪਹਿਬੋਲਿਉਠਿਓਇਹਭ
 ਤਿਹਲੀਹੈਤਿਰਿਡੈਇਹਕੇਸਭਹੀਫਨਿਸੇਕੁਰਨਾਨਿ
 ਧੋਜੋਰਛਲੀਹੈ॥੨੭੮॥ਕਾਖੁਮਖਾਚਾਸਦਾਖਾਜਾਨਿ
 ਦੁਖੀਅਪਨਿਓਜਨਕੋਅਪਨੇਤਨਤਤੇਛਡਾਇਲਇ
 ਓਹੈ॥ਬਕੰਤਬੈਲੋਕੋਬੋਡੇਵਤਪਨਗਪੈਮਨਭੀਤਰ
 ਕੁਪਭਾਇਓਹੈ॥ਸੋਫਨਿਕੋਸੁਫਲਾਇਉਚਾਇਕੈਸਮੁ
 ਹਿਤਹਿਕੇਧਾਇਗਯਹੈ॥ਕੁਰਕੈਕਾਨਬਚਾਇਕੈਦਵ
 ਹਿਉਪਰਮਾਥਜੁਠਾਏਭਯਹੈ॥੨੭੯॥ਸਦਾਖਾਕੁਰਤ
 ਹੈਚਕਿਕੋਸਗਉਪਸੋਨਸਮੁਚਲੈਸਿਰਤੋ॥ਪੁਨਲਗੈ
 ਛੁਟਨੇਜਬਹੀਛਿਨਮੈਨਗਈਉਭਿਕੈਮਥੁਰਤੋ॥ਤਹਿਜੀ
 ਬਲਕੈਤਨਕੇਸਰਤਿਨਿਕਾਸਿਲਯੋਇਹਭੰਤੋ॥ਜਾਤ
 ਬੋਡੇਸਤੀਰਬਹਿਓਸਗੇਬਿਧਿਖੈਚਰੈਚੁੰਘਤੇ
 ॥੨੮੦॥ਸਦਾਖਾਕਾਗੀਨਗਕ॥੩੬੫ਸੁਤਬਾਚਕਾਨਜੁਪੀ
 ਤਤਿਹਕੀਤਿਗੀਅਸਭਹੀਸੁਤਅਜੁਲਿਜੋਕੈਇਉਪਿ

ਘਾਵੈ। ਰੁਛਕੇਗਇਹਕੀਹਗਿਜੀਤੁਮਪੈਬਰਨਇ
 ਹੈਹਮਪਵੈ। ਅਮਿਤਦੇਤਵਹੈਹਮਲਿਆਵਤਬੀ
 ਖਰਈਵਹੀਹਮਲਿਆਵੈ। ਦੋਸਨਹੀਹਮੇਪਤਿ
 ਕੇਕਛੁਬਾਤਕਹੈਅਹਸੀਸਨਿਵੈਥੈ॥੨੧੧॥ਸਵੈਯਾ॥
 ਤੁਸਬਡੇਇਹਕੇਗਿਪਕੇਕਛਿਭਾਗਿਸਰਾਮਪਿਆਇਛ
 ਪੇਥੇ। ਗਰਬਬਡੇਹਮੇਪਤਿਮੈਅਬਿਜਾਨਿਹਮੈਹਰਿ
 ਨਹਿਜਪੇਥੇ। ਹੇਜਗਕੇਪਤਿਹੇਕੁਨਾਨਿਪਿਤੈਰਸਰਾ
 ਵਨਸੀਸਕਪੇਥੇ। ਮੁਖਬਾਤਜਨੀਨਕਛੁਪਰਵਸ
 ਨੈਹਮਇਉਹੀਖਪੇਥੇ॥੨੧੨॥ਸਵੈਯਾ॥ ਕਨ੍ਹਜੁਬਾਚਰਾ
 ਣੀਨਗਸੰ॥ ਬੋਲਿਉਠਿਓਤਬਇਉਹਗਿਜੀਅਬ
 ਛੇਡਤਹੈਤੁਮਰਛਨਾਯੋ। ਰੰਚਕਨਾਬਸੀਓਸਰਮੈ
 ਸਭਹੀਸੁਤਲੈਸੰਗਾਬਾਹਿਪੈਯੋ। ਸੀਘ੍ਰਜੁਐਸੀਕੋਰ
 ਤੁਮਹੁਤਿਗੀਅਲਈਯੋਅਹਨਮੁਸੁਲੈਯੋ। ਛੇਡਿਰਯੋ
 ਹਰਿਨਗਬਡੇਥਕਿਜਾਇਕੈਮਪਿਬਡੇਤਿਨਪੈਯੋ॥੨੧੩॥
 ॥ਕਾਬੋਲਖਾਚਾ॥ਸਵੈਯਾ॥ ਹਰਿਬਡੇਹਭਿਵਹਿਪਨਗਪੈ
 ਅਪਨੇਗਿਹਕੇਉਠਿਭਾਗਾ। ਬਹੁਕੇਮਪਿਗਯੋਪਰਿਕੈਜਨੁ
 ਸੋਇਗਯੋਸੁਖਕੈਨਿਸਜਗਾ। ਗਰਬਗਯੋਗਿਰਕੈਤਿਹਕੈ
 ਗੁਨਕੈਹਕਿਰਸਸੈਅਨੁਗਾ। ਲੇਟਿਗਹਿਓਪਰਿਕੈਉਪਮ
 ਇਹਡਰਿਚਲੇਕਿਰਸਨਸੁਹਗਾ॥੨੧੪॥ਸਵੈਯਾ॥ ਸੁਪਿਭ
 ਈਜਬਹੀਉਸਕੈਤਬਹੀਉਠਿਕੈਹਗਿਪਇਨਲਾਗਿਓ।
 ਪੰਛਿਗਹਿਓਥਕਿਕੈਸੁਨਿਮਪਤਿਪਾਇਲਗਓਜਬਹੀਫੁ

ਨਿਜਗਿਓ। ਰੀਧਮੋਸੁਨੈਕਬਿਖੈਤੁਮਕਨਕਤੀਤ
 ਤਕੋਉਠਿਭਗਿਓ। ਵਿਖਲਤਤੁਮਕਨਕਧੈਮਮਬ
 ਹਨੋਸੋਸਮੈਅਨੁਗਿਓ॥ ੨੧੫॥ ਏਤਿਸ੍ਰੀਬਚਿਤ
 ਨਦਕੇਕਲੀਨਗਕੋਨਕਨਥਿਕਹਿਮੋਸੋਨਿਕਰੀਅ
 ਦਛਿਨਕੇਭੇਜਾਜਾਅਸੋਬਖਸਾ॥
 ਸਵੈਯਾ॥ ਨਗਾਕਿਰਕੈਗੁਰੁਪੁਜਾਇਮਿਲਿਓ
 ਅਪਨੈਪਰਵੈਗਾਧਾਇਮਿਲਿਓਗਰਤਹਿਹਲੀਅਹਮ
 ਤਮਿਲੀਤਿਹਦੁਖਨਿਵੈਗਾਸਿੰਘਧਰੇਹਰਿਧੇਨੁਜਗ
 ਤਥੈਤਿਹਕੇਸਿੰਘਉਪਰਿਵੈਗਾਸਿਅਮਕਹੈਮਨ
 ਮੋਹਬਛਹਿਵਹੁਪੁਨਿਬੰਭਨਕੈਰੈਗੈ॥ ੨੧੬॥ ਸਵੈਯਾ
 ॥ ਲਾਲਮਨੀਅਹੁਨਗਬਡੇਨਗਦੇਤਜਵਹਰਤੀਛਨ
 ਘੋਗਾਪੁਰਕਰਮੈਬਿਰਜੇਚੁਨਿਕਜਗਬਛਰਿਵਵਤ
 ਹੈਰਿਜਜੇਗੈਮਤਿਨਹਰਹਿਅਹਮਨਿਕਦੇਵਤਹੈ
 ਭਗਿਪਾਨਨੋਬੋਗੈਕਚਨੋਕਨਕੈਗਹਨੇਗਾਕੁਦੇਤਕਹੈ
 ਜੁਬਚੇਸੁਤਮੋਗੈ॥ ੨੧੭॥ ਸਵੈਯਾ॥ ੧॥ ਥਅਨਲਾਇ॥
 ੧॥ ੨॥ ਗਤਤੁਲੀਓਇਪ੍ਰਸੰਨਸਭੈਬਿਜਕੇਜਨਹੈਨਪ
 ਰੇਘਰਭੀਤਹੋਸੇਏ॥ ਅਗਿਲਗੀਸੁਰਿਸਾਬਿਰਿਸਾਮ
 ਪਿਜਭੀਤਥੈਹਿਤੋਡਹੋਏ॥ ਚਕਰੈਹਮਗੀਹਰਿਜੀਇ
 ਹਚਿਤਬਿਚਰਤਹੰਕਹੋਏ॥ ਦ੍ਰਿਗਬਾਤਕਹੀਕੁਰਨ
 ਨਿਧਿਮੀਚਲਯੋਇਤਿਨੈਸੁਤਉਦੁਖਥੈਏ॥ ੨੧੮॥ ਸਵੈਯਾ
 ੨॥ ਮੀਚਲਏਦ੍ਰਿਗਜਉਸਭਹੀਨਰਪਾਨਕਰਿਓਹਰਿਜੀ

ਹਿੰਦੋਤਉਰਿਖਮਿਦਾਇਰੋਯੋਪੁਰੋਕਸਭਹੀਜਨਕੇਮਨ
 ਕਹਨਿਰਿਓਭਉ॥ਚਿਤਕਛੁਨਹਿਹੈਤਿਨੋਕਜਿਨੋਕਕ
 ਹੁਨਾਨਿਪਿਦੁਰਿਕੋਖਉ॥ਦੁਰਿਕਗੀਤਪਤਾਤਿਹਕੀਜਨੁਰਾ
 ਹਿੰਦੋਜਲਕੋਛਲਿਕੈਰਉ॥੨੧॥ਕਾਬਤਾਅਖੈਮਿਦਾ
 ਵਾਇਮਹਾਬਪੁਕੰਬਛਾਇਅਤਿਸੁਖਮਨਪਾਇਅਗਿਖਾ
 ਇਗਯੋਸਾਵਗਾ॥ਲੋਕਨਕੀਰਛਨਕੋਕਾਜਕੁਰਨਕੋਨਿਪਿ
 ਮਹਾਛਲਕਰਿਕੋਬਚਾਇਲੋਗਾਵਗਾ॥ਕਹੈਕਬਿਸਿ
 ਆਮਤਿਨਕਾਮਕਰਿਓਦੁਖਕਰਿਤੋਕਛੁਨਿਫਲਗਹਿਓ
 ਰਸੋਰਿਸਨਵਗਾ॥ਰਿਸਟਬਚਾਇਸਾਬਦਤਨਬਚਾਇ
 ਸੋਤਗਯੋਪੈਪਚਾਇਜੈਸੇਖੋਲੈਸੰਗਾਬਾਵਗਾ॥੨੨॥ਅ
 ਖਛੈਰਿਤਬਰਨਨੰਕਾਨਜਕੋਯੋਲਾਨਸਮੇ॥ ਮੁਦ
 ਯਾ॥ਪਾਮਬਿਤੀਤਭਏਰਿਤੁਛਗੁਨਅਇਗਈਸਭ
 ਖੋਲਨਹੋਗੀ॥ਗਾਵਤਗੀਤਬਜਵਤਤਲਕਹੈਮੁਖ
 ਤੇਭਰੁਆਮਿਲਿਜੋਗੀ॥ਡਰਤਹੈਅਲਿਤਾਬਨਿਤਛ
 ਟਿਕਾਸੰਗਾਮਰਤਬੈਸਨੋਥੋਗੀ॥ਖੋਲਤਸਿਆਮਧਮਾਰ
 ਅਨੁਪਮਹਾਮਿਲਿਸੁੰਦਰਸਾਵਲਗੇਗੀ॥੨੩॥ਸਾਵੈਗਾ॥
 ਅੰਤਬਸੰਤਭਏਰਿਤੁਗੀਖਮਅਇਗਈਹਰਿਖੋਲਮ
 ਚਾਇਗਾਅਵਹੁਮੀਕਦੁਹੈਰਿਸਤੇਤੁਮਕਨਭਏਪਨਹੀ
 ਸੁਖਪਾਓਰੈਤਪੁਲੈਬੂਡੋਕਪਦੀਤਬਬਲਕੁਪਪ
 ਰਿਓਨਜਨਾਯੋ॥ਕੰਧਚੜ੍ਹਾਇਹਈਓਰਿਓਤਿਨੁਮਕਨ
 ਸੋਧਰਿਮਾਗਿਗਿਰੋਯੋ॥੨੪॥ਸਵਯਾ॥ਮਰਿਪੁਲੈਬਲਯੋ

ਪਿਯਾਜ ੧੭

ਮੁਸਲੀਜ ਬਖਸ਼ ਕਰੀ ਹਰਿਜੀਤ ਬਗਾਈ ॥ ਦੁਮਨਲਾ
 ਗਤ ਬੈਬਕਰਾ ਮੁਖੁ ਪੇਨੁ ਵਹੈ ਉਨਕੀ ਅਰੁਮਾਈ ॥ ਹੋਇ
 ਸੰਨਤ ਬੈਕਰਾ ਨਿਪਤ ਉਲੁਕ ਮੀਚਨ ਖੇਲ ਮਚਈ ॥
 ਤਛ ਬਿਕੀ ਅਤਿ ਹੀਉ ਪਮਕ ਬਿਕੇ ਮਨ ਮੈ ਬਹੁਤ
 ਤਿਬਨਈ ॥ ੨੨੩ ॥ ਸਵੈ ॥ ਕੇ ਸਵਰਾ ਮਭਏ ਪਨਗੀ
 ਕਬਲ ਕਏ ਤਬ ਹੀ ਸਭ ਪਿਓਗਾ ॥ ਵੈਤੀ ਮਿਕਿ ਉਸੁਤ
 ਨੰਦ ਹਿਕੇ ਸੰਗ ਖੇਲ ਜਿਤਿ ਓ ਮੁਸਲੀ ਹਰਿ ਹੋਗਾ ॥ ਆਵ
 ਚੜ੍ਹੇ ਨਚੜ੍ਹਿਓ ਸੁਕ ਹਿਓ ਇਨ ਪੈਤਿ ਹਕੇ ਬਹੁ ਕਪਰਾ
 ਧੋਗਾ ॥ ਮਾਗਿ ਗਇ ਰੋਯੋ ਪਰਨੀ ਪਰ ਬੀਰ ਬਡੇ ਉਨ ਮੁ
 ਕਨ ਮੋਗੇ ॥ ੨੨੪ ॥ ਕਾਏ ॥ ਬੈਠਿ ਕਰਿ ਗੁਲ ਆਖੈ ਮੀ
 ਚੁਏ ਕਰੁ ਗੁਰੂ ਕੀ ਛਿਰਿ ਤਤਕ ਸੋਤੋ ਅਉਰੋ ਗੋਰੇ ਪਾ
 ਇਕੋ ॥ ਆਖੈ ਮੁਰਤ ਪੈਤ ਬਉ ਹੀ ਗੋਪ ਹੁਕੀ ਫੇਰਿ ਤਕੇ
 ਤਛੁ ਮੈ ਆਨੇ ਕਰ ਸਾਬਜਾਇਕੋ ॥ ਤਹੁ ਤੋ ਛਲ ਬਰ
 ਕੈ ਪਲਾਵੈ ਹਥ ਆਵੈ ਨਹੀ ਤੀ ਮਿਟਾਵੈ ਆਖੈ ਆਪ
 ਹੀ ਤੇ ਸੋਤੋ ਆਇਕੋ ॥ ਕਹੈ ਕਬਿ ਸਿਆਮਤ ਕੀ ਮਹਿ
 ਮਾਨ ਲਖੀ ਜਾਇ ਐਸੀ ਭੰਤਿ ਖੇਲੈ ਕਾਨੁ ਮਹਾ ਸੁਖ ਪਾ
 ਇਕੋ ॥ ੨੨੫ ॥ ਸਵੈ ॥ ਅੰਤ ਭਏ ਰਿਤੁ ਗੀਖ ਮਕੇ ਰਿਤੁ
 ਪਾਵ ਸਾਇ ਗਈ ਸੁਖਦਈ ॥ ਕਨੁ ਫਿਰੈ ਬਨ ਬੀਖੀ
 ਮੈ ਸੰਗ ਲੈ ਬਛੇਰੇ ਤਿਨਕੀ ਅਰੁਮਾਈ ॥ ਬੈਠਿ ਤਬੈ ਫਿ
 ਰਿ ਮਪਿ ਗੁਫਾ ਗਿਰਗਾ ਵਤ ਗੀਤ ਸੁਭੈ ਮਨ ਭਈ ॥ ਤਛ
 ਬਿਕੀ ਅਤਿ ਹੀਉ ਪਮਕ ਬਿਨੈ ਮੁਖ ਤੇ ਇਮਭਾ ਬਿਸੁ

ਨਈ॥ ੨੬॥ ਸਦੈ॥ ਸੋਰਠ ਸੰਗ ਅਉਗੁਜਗੀਲ
 ਲਤਾ ਅਰੁ ਭੈਰਵ ਦੀ ਪਕਗਾਵੈ॥ ਜੈਤ ਸਿਰੀ ਅਰੁ ਮਾ
 ਲਾ ਸਿਰੀ ਅਰੁ ਪਰਜਾ ਸੁਰਗਾ ਸਿਰੀ ਠਟ ਪਾਵੈ॥ ਦੋਡੀ ਅ
 ਉਮੇਘ ਮਲਾਰ ਅਲਾਪਤੀ ਭਾਉ ਸੁਧ ਮਲਾਰ
 ਸੁਨਾਵੈ॥ ਸਿਆਮ ਕਹੈ ਹਰਿ ਜੀ ਗਿਣਿ ਕੈ ਮੁਹ ਲੀ ਸੰਗ
 ਕੋਟਿ ਕਰਗ ਬਜਾਵੈ॥ ੨੭॥ ਕਾ॥ ਲਲਿਤ ਧ
 ਨ ਸਗੀ ਬਜਾਵੈ ਸੰਗਿ ਬਾਸੁ ਗੀਕਿ ਰਾ ਅਉਮਾਲਵ
 ਬਿਹਗਰ ਅਉਗੁਜਗੀ॥ ਮਰੁ ਅਉਪਰਜਾ ਅਉਰਕ
 ਨਰਕ ਲਿਅਣੁ ਸੁਤ ਕੁਭਾ ਬਿਲਾਵਲਾ ਸੁਨੇ ਤੇ ਅ
 ਵੈ ਸੁੰਜਗੀ॥ ਭੈਰਉ ਪਲਾਸੀ ਭੀਮ ਦੀ ਪਕਸੁ ਗਉਗੀ ਨਟ
 ਰ ਛੇਦੁ ਮਛਹ ਮੇਸੁਗਾ ਵੈ ਕਾਨ੍ਹ ਪੁੰਜਗੀ॥ ਤੇ ਤੇ ਗਿਹਤਿ
 ਅਭੀਤ ਕੀ ਸੁਨਿਧੁ ਨਿਸ਼ੇਨ ਨਮੋ ਮ੍ਰਿਗ ਨੈਨ ਫਿਰਤ ਸ
 ਬ ਬਨ ਬਨ ਉਂਜਗੀ॥ ੨੮॥ ਮਾ॥ ਸੀਤ ਭਈ ਗਿਤ
 ਕਾਤਿ ਕਰੀ ਮਨ ਦੇਵ ਚੜਿਓ ਜਲਹੇ ਇਗਾਯੋ ਬੋਗੇ॥ ਕ
 ਨਕ ਨੀਰੋ ਕੁਲਧੋਰ ਅਰੁ ਗਾਵਤ ਬੇਨੁ ਬਜਾਵਤ ਭੈ
 ਗੇ॥ ਸਿਆਮ ਕਿਧੈ ਉਪਮਾਤਿ ਹਕੀਮ ਨਮਾਧਿ ਬਿਚਰ
 ਕਾ ਬਿਤਿ ਸੁੰਜਗੇ॥ ਮੈਨ ਉਠਿਓ ਜਗਿ ਕੈਤਿ ਨਕੇਤ ਨਲੇਤ
 ਹੈ ਪੈਚਮਨੇ ਅਹਿਤੋ॥ ੨੯॥ ਗਾ॥ ਚਾ॥ ਚਪਰਮ ਪਰਾਮਾ
 ੨੯॥ ਬੋਲਤ ਹੈ ਮੁਖ ਤੋ ਗੁਪੀ ਅੰਇ ਮਪੁਨਿ ਯਕ ਰਿਓ
 ਇਨ੍ਹੁ ਅਤਿ ਮਾਈ॥ ਜਗਿ ਕਰੇ ਕਰਿਓਤ ਪਤੀਰ ਬਗੰਧ
 ਬਤੋ ਇਨ ਕੈ ਸਿਛ ਪਾਈ॥ ਕੈਕਿ ਪਛੀ ਸਿਤ ਬਹੁ ਤੋ ਕੈ

ਕਿਧੋਚਤੁਗਨਨਾਪਿਬਨਈ॥ਸਿਆਮਕਹੈਉਪ
 ਮਤਿਹਕੀਇਹਤੋਹਿਰੋਗਨਸਾਥਲਗਈ॥੨੩॥
 ॥੨੪॥ਸੁਤਨੰਦਬਜਾਵਤਹੈਮੁਕਈਉਪਮਤਿਹ
 ਕੀਕਬਿਸਿਆਮਗਨੈ॥ਤਿਹਕੀਧੁਨਿਕੈਸੁਨਿਮੋਹਿਰ
 ਹੋਮੁਨਿਗੀਝੇਤਹੈਸੁਨਿਨੰਗਨੈ॥ਤਨਕਾਮਭਗੀਪੀ
 ਆਸਭਹੀਮੁਖਤੇਇਹਭਾਂਤਿਨਜਾਬਭਨੈ॥ਮੁਖ
 ਕਾਨਗੁਲਾਬਕੰਛੁਲਭਇਓਇਹਨਲਗੁਲਾਬ
 ਚੁਆਤਮਨੈ॥੨੫॥੨੬॥ਮੋਹਿਹੋਸੁਨਿਕੈਧੁਨਿ
 ਕੀਮਿਗਮੋਹਿਪਸਰਗੋਖਗਪੇਪੱਖਾ॥ਨੀਰਬਹਿਓਜ
 ਮੁਨਾਉਲਟੇਪਿਖਿਕੈਤਿਹੋਕਨਰੋਖਲੁਗਚੱਖਾ॥ਸਿ
 ਆਮਕਹੈਤਿਹੋਕਸੁਨਿਕੈਬਛੁਰਾਮੁਖਸੋਕਛੁਨਾਦੁ
 ਗੈਕੱਖਾਛੇਡਿਚਲੀਪਤਿਤੀਅਪਨੇਪਤਿਤਰਕ
 ਹੋਜਿਮਿਛਡਤਲੱਖਾ॥੨੭॥੨੮॥ਕੋਕਿਲਕੀ
 ਕੁੰਡਲਨਿਕੋਹਮੈਨਗਹਿਓਇਕੈਮਤਵੇਗਾਗੀਝਹੋ
 ਸਭਹੀਪੁਰੋਕਜਨਾਨਨਪੈਇਹਤੇਸਾਸਿਹੋਗਾਅਉ
 ਇਹਕੀਮੁਕਈਜੁਬਜੈਤਿਹਉਪਰਿਗਾਸਭੈਪੁਨਿਵ
 ਗੇ॥ਨਰਦਜਾਤਥਕੈਇਹਤੇਬਸੁਗੀਜੁਬਜਾਵਤਕਾ
 ਨਰਕਾਰੇ॥੨੯॥੩੦॥ਲੋਚਨਹੈਮਿਗਕੈਕਟਿਕੋਹ
 ਹਿਨਕਕਿਧੋਸੁਕਸੋਤਿਹੋਹੈ॥ਗੀਵਕਪੇਤਸੀਹੈਤਿਹ
 ਕੀਅਧਰਾਪੀਅਸੋਹਮਿਮੁਗਤਿਜੋਹੈ॥ਕੋਕਿਲਅਉਪਿ
 ਕਸੇਬਚਨਾਮਿਦਸਿਆਮਕਹੈਕਬਿਸੁੰਦਰਸੋਹੈ॥ਪੈ

ਇਹ ਤੇ ਲਾਜਿ ਕੇ ਇਸ ਬੇਲ ਤੁਮ੍ਹਰ ਤਿਲੈ ਨ ਕੇ ਰਖੋ ਗਰ
 ਹੈ॥ ੨੩੪॥ **ੴ** ਫੁਲ ਗੁਲਾਬ ਨ ਲੇਤੈ ਬਾਸ ਸ
 ਤ ਬਕ ਆ ਬੁਝੈ ਦੇਖਿ ਖਿਸਨੈ॥ ਪੈਕ ਮਲੋਂ ਰਲ ਨ ਗਿ
 ਸੋ ਗੁਲ ਲਜਿ ਤੁਝੈ ਫੁਨਿ ਦੇਖ ਤੇਨੈ॥ ਸਿਆਮ ਕਿ
 ਧੋ ਅਪਨੇ ਮਨ ਮੈ ਬਰਤ ਗਨਿ ਕੈ ਕਬਿਤ ਇਹ ਨੈ॥ ਦੇਖ
 ਨ ਕੇ ਇਨ ਕੇ ਸਮੁਪੁਰ ਬਪਕਿ ਮੋਡੈ ਲੈ ਲੈ ਨਹਿ ਆਨੈ॥

੨੫॥ **ੴ** ਮੈ ਘਰ ਮੈ ਸਭ ਹੀ ਗੁਪੀ ਆਮਿ ਲਿਪੁ ਜਤ
 ਚੰਡਿ ਪਤੇ ਹਰਿ ਕੈ॥ ਪ੍ਰਤ ਸਮੈ ਜਮੁ ਨ ਮਧਿ ਨ ਵਤਿ
 ਖਿਤਿ ਨੈ ਜਲ ਜੰਮੁ ਖਲ ਜੈ॥ ਗਵਤ ਗੀਤ ਬਿਲਾਵਲ
 ਮੈ ਜੁਰਿ ਬਹਨਿ ਸਿਆਮ ਕਬਿ ਇਹ ਸਾਜੈ॥ ਅੰਗ ਅਨੰਗ
 ਬਢਿਓ ਤਿਨ ਕੇ ਪਿਖਿ ਕੈ ਜਿਹ ਲਾਜ ਕੇ ਭੰਜਨ ਭਾਜੈ॥

੨੬॥ **ੴ** ਗਵਤ ਗੀਤ ਬਿਲਾਵਲ ਮੈ ਸਭ ਹੀ ਮਿ
 ਲਿਓ ਪਨਿ ਉਜਰਿ ਕੀ॥ ਕਨਕ ਕੁੰਡਲ ਤ ਕਰ ਬੈ ਕੁੰਡ
 ਤੈ ਪਤਲੀ ਅਭਗੀ॥ ਸਿਆਮ ਕਹੈ ਤਿਨ ਕੇ ਮੁਖ ਕੈ ਪਿਖਿ
 ਜੋ ਤਿਕਲਾਸ ਸਿਕੀਫੁ ਨਿਹੀ॥ ਨਵ ਤੈ ਜਮੁ ਨ ਚਹਿ ਮੈ
 ਜਨ ਫੁਲ ਗੀਤ ਮੈ ਫੁਲ ਵਰੀ॥ **੨੭॥** **ੴ** ਨਵ
 ਤੈ ਗੁਪੀ ਅਜਲ ਮੈ ਤਿਨ ਕੇ ਮਨ ਮੈ ਫੁਨਿ ਉਲ ਨ ਕੋ॥
 ਗੁਨ ਗਵਤ ਤਲ ਬਜਾਵਤੈ ਤੇਤ ਜਾਇ ਕਿਧੈ ਇਕ
 ਉਲ ਨ ਕੋ॥ ਮੁਖ ਤੇ ਉਜੈ ਇਹ ਭਾਤਿ ਸਭੈ ਇਤਨੇ ਮੁਖ ਨ
 ਹਰ ਉਲ ਨ ਕੋ॥ ਕਬਿ ਸਿਆਮ ਬਿਰਾਜਤੈ ਅਤਿ ਹੀ
 ਕਿ ਬਨਿਓ ਸਮੁੰਦਰ ਕੁ ਉਲ ਨ ਕੋ॥ **੨੮॥** **ੴ** ਜੇ

ॐ नमो भगवते वासुदेवाय ॥

ਹੁਇਕਪੁਸੰਤਤੋਕੋਕਹਿਓਸੀਘ੍ਰਮਾਨਿਰੀਨੇਵਹੈਬ
 ਰਦਾਨਫੁਨਿਗਨਿਨਕੀਮੰਡਿਕਾ॥੨੪੮॥
 ਨਾਇਦੁਗਾਤਿਹਰੀਨਾਸੋਪੁਨਿਸੋਨਨਿਮੈਸੁਨਿਕੈਤਿ
 ਨਕੋਟਪ੍ਰਨਮਤਬੈਉਠਿਕੀਨਾ॥ਤਛਬਿਕੋਜਸੁਉਚ
 ਮਹਕਬਿਨੈਅਪਨੇਮਨਮੈਫੁਨਿਚੀਨਾ॥ਹੈਇਨਕੋਮ
 ਨਕਾਨਗਮੈਅਉਜਪੈਗੁਸੁਕਾਨੁਕੇਸੰਗਭੀਨ॥੨੪੯॥
 ਪਇਪਰੀਤਿਹਕੋਤਬਹੀਸਭਭਾਂਤਿਕਰੀਬ
 ਹੁਤਹਿਬਡਈ॥ਯੋਗਕੀਕਰਤਹਰਤਦੁਖਹੈਸਭ
 ਤੁੰਗਨਗੰਧੁਬਮਈ॥ਤਛਬਿਕੀਉਪਮਾਅਤਿਹੀਕ
 ਬਿਨੈਮੁਖਤੋਇਮਭਾਖਿਸੁਨਈ॥ਲਾਲਭਈਤਬ
 ਹੀਗੁਪੀਅੰਫੁਨਿਬਤਜਬੈਮਨਿਬਾਂਛਤਪਈ
 ਐਬਰਦਨਸਭੈਗੁਪੀ
 ਅੰਅਤਿਅਨੰਦਕੈਮਨਡੋਗਨਿਅਈ॥ਗਵਤਗੀ
 ਤਸਭੈਗੁਪੀਅੰਇਕਹਇਕੈਪੁਸਨਿਸੁਦੇਤਬਧਈ॥
 ਪਾਤਿਨਸਾਥਖਰੀਤਿਨਕੀਉਪਮਾਕਬਿਨੈਮੁਖਤੋਇ
 ਮਗਈ॥ਮਨੁਪਾਇਨਿਸਪਤਿਕੋਸਗਮਧੀਖਿਰੀਕ
 ਵੀਅੰਧੁਰਤਈ॥ਪ੍ਰਤਭਏਜਮੁਨ
 ਜਲਮੈਮਿਲਿਧਇਗਈਸਭਹੀਗੁਪੀਅੰ॥ਮਿਲਿਗਾ
 ਵਤਗੀਤਚਲੀਤਿਜਾਕਰਿ ਅਨੰਦਭਾਮਿਨਿਸੈਕ
 ਪੀਅੰ॥ਤਬਹੀਚਲਿਕਾਨਚਲੇਤਿਜਾਜਮੁਨਜ

ਲੋਕੋਜਲੁ ਜਾਤੁ ਪੀਆਂ ਸੋ ਉਦੇਖਤ ਬੈਭਗਵਨਕ
 ਹੈ ਨਹਿ ਬੋਲੁ ਹੀ ਕਹਿੰਦੁ ਪੀਆਂ ॥ ੨੪੬ ॥ ਅਸਕ
 ਜੀਤਿ ॥ ੨੪੬ ॥ ਮਮ ॥ ਮਮ ॥ ਜਾ ॥ ਨਵਨਿਲ
 ਗਿਜ ਬੈਗੁ ਪੀਆਂ ਤਬ ਲੈ ਪਟਕ ਨਚੇ ਤਰੁ ਉਪੈ ॥
 ਤਉ ਮੁਸਕਾਨ ਲਗੀ ਮਾਪਿ ਆਪਨੇ ਕੇਟਿ ਪੁਕਾਰੈ
 ਹਮਿ ਜੁਪੈ ॥ ਚੀਰਹੇ ਹਮੇ ਛਲੇ ਸੇਤੁ ਮਸੇ ਠਗਨਹਿ
 ਕਿਧੈ ਕਉ ਭੁਪੈ ॥ ਹਥ ਨਸਾ ਬਸੁ ਸਾਗੀ ਹੀ ਵਿਗਸਾ ਬ
 ਹੇ ਹਮੇ ਤੁ ਮਰੁਪੈ ॥ ੨੪੭ ॥ ॥ ੨੪੭ ॥ ਨ ॥ ੨੪੭ ॥
 ॥ ੨੪੭ ॥ ਸਿਆਮਕਹਿ ਓ ਮੁਖ ਤੇ ਗੁਪੀਆਂ ਇਹੁ ਕਾਨ
 ਸਿਖੈ ਤੁ ਮਬਾਤ ਭਲੀ ॥ ਨਦੀ ਓਗਿ ਪਿਥੇ ਤੁ ਮਹੁ
 ਵਿਖੈ ਭਾਤ ਕੀ ਓਗਿ ਕੀ ਨਾਮ ਹਲੀ ॥ ਕਿ ਮਹਿ ਹਮ
 ਕੇਤੁ ਮਹਿ ਨਿਪਤ ਮਿਠੈ ਜਿ ਮਿਕ ਓਲਕ ਲੀ ॥ ੨੪੮ ॥
 ॥ ੨੪੮ ॥ ॥ ੨੪੮ ॥ ॥ ੨੪੮ ॥ ਕਾਨ ਕਹੀਤਿ
 ਨੇਕੋ ਇਹ ਬਾਤ ਨ ਪਾਟੇ ਵਉ ਨਿਕੋ ਚਿਨ੍ਹ ਤੇ ਕੀ ॥ ਕਿ
 ਉਜਲ ਬੀਚਰੀ ਛਪਿ ਕੈ ਤਨਕਾ ਹਿਕਟਾ ਵਤ ਹ
 ਪਹਿਜੈ ਕੀ ॥ ਨਾਮ ਬਤਾ ਵਤ ਹ ਨਿਪਕਤਿ ਹੋ ਕੇ ਛੁਨਿ
 ਨਹਿ ਕਛੁ ਡਰ ਮੇਕੀ ॥ ਕਿ ਸਨ ਤੇ ਗਹਿ ਕੈ ਤਪ ਕੀ ਅਗ
 ਨੀ ਮਾਪਿ ਈ ਪਨ ਜਿ ਉਉ ਇਝੈ ਕੋ ॥ ੨੪੯ ॥ ॥ ੨੪੯ ॥
 ॥ ੨੪੯ ॥ ॥ ੨੪੯ ॥ ॥ ੨੪੯ ॥ ਰੁਖ ਚਰੇ ਹਮਿ ਜੀ ਗਿਝੈ ਕੋ ਮੁਖ ਤੇ ਜ
 ਬਬਾਤ ਕਹੀ ਇਹ ਤ ਸੀ ॥ ਤਉ ਹਿਸ ਬਾਤ ਕਹੀ ਉਨ
 ਹੁਇ ਜਾਇ ਕਹੈ ਤੁ ਹਿਮਾਤ ਪਿਤ ਸੀ ॥ ਜਾਇ ਕਹੈ ਇ

ਹੀਰਾ ਹਮੇ ਛਲੇ ਸੇਤੁ ਮਸੇ ਠਗਨਹਿ

ਭੇਦ ਕੋ ਹਮੇਸੇ ਤੁਮ ਨਾ ਕਬ ਤਇ ਹੈ ਮਨ ਮੈ ਤੁਹਿ ਆ
 ਈ॥ ਸਉਂ ਲਗੈ ਹਮ ਭੁਕ ਕੀ ਜੁਗੈ ਤੁਮ ਹੀ ਬਿਨ ਮਾਤ
 ਸੁਨਈ॥ ੨੪॥ ਕਾਨ ਬਾਦ ॥ ੫॥ ਸਮੁਤਿ ॥ ਮਾਸੁ ਨਿ
 ਰੋਤ ਬਕ ਕਰਿ ਹੈ ਹਮੇਸੇ ਸੁਨਿ ਲੇਹੁ ਸਚੈ ਬਿਜਨ ਗੀ॥
 ਬਤ ਕਹੀ ਤੁਮ ਮੁਝ ਨ ਕੀਹ ਮਜਾਨ ਤੈ ਤੁਮ ਹੋਸ
 ਭਬ ਗੀ॥ ਸੀਖਤੋ ਹਮੇਸੇ ਤਾ ਅਥੈ ਇਹ ਕਾਨ ਕਹੀਤ
 ਮਹੇਸੁ ਹਿ ਪਿਆ ਗੀ॥ ਬੇਲ ਨ ਕਰਨ ਕੋਹ ਮੁਹੰਜੁ ਹੀ ਭ
 ਲ ਕੈ ਤੁਮ ਸੁੰਦਰ ਸਾਗੀ ॥ ੨੫॥ ਕਾਨ ਬਾਦ ॥ ੫॥ ਸਮੁਤਿ ॥ ਮਾਸੁ ਨਿ
 ਫੇਰ ਕਹੀ ਮੁਖ ਤੇ ਇਮੇ ਗੋਪਿਨੀ ਬਾਤ ਇਸੀ ਮਨ ਏ ਪਦ
 ਵੈ ਹੋ॥ ਸਉਂ ਕੋਹ ਮੁਸਲੀ ਪਰ ਕੀਜੁ ਸੁਧਾਨੰਦ ਕੀ ਹਮ
 ਜੋਡ ਕੈ ਹੋ॥ ਕਾਨ ਬਿਚਾਰ ਪਿਥੈ ਮਨ ਮੈ ਇਨ ਬਾਤ
 ਨ ਤੇ ਤੁਮ ਨ ਕਛੁ ਪੈ ਹੋ॥ ਦੋਹ ਕਹਿ ਯੋਜ ਲਾ ਮੈ ਹਮ
 ਕੋਇ ਦੋਹ ਅਸੀਸ ਸਭੈ ਤੁਹਿ ਜੈ ਹੋ ॥ ੨੬॥ ਕਾਨ ਬਾਦ ॥ ੫॥ ਸਮੁਤਿ ॥ ਮਾਸੁ ਨਿ
 ਫੇਰ ਕਹੀ ਮੁਖ ਤੇ ਮਿਲੇ ਗੋਪਿਨ ਨੇ
 ਹੁਲ ਗੈ ਹਮ ਜੀਨ ਹਿ ਜੋ ਗੀ॥ ਨੈਨ ਨ ਸਾਥ ਲਗੈ ਸਉ ਨੇ
 ਹੁਕੈ ਮੁਖ ਤੇ ਇਹ ਸਾਵ ਲੋਗੀ॥ ਕਾਨ ਕਹੀ ਹਮੇਸੇ
 ਕੋਇ ਬਾਤ ਸੁਨੇ ਸਗੀਤ ਕਹੇ ਮਮ ਹੋ ਗੀ॥ ਅੰਬ ਨ
 ਸਾਥ ਲਗੈ ਟਕਵਾਨੁ ਹਾਥ ਨ ਸਾਥ ਲਗੈ ਸੁਭ ਸ
 ਗੀ॥ ੨੭॥ ਕਾਨ ਬਾਦ ॥ ੫॥ ਸਮੁਤਿ ॥ ਮਾਸੁ ਨਿ
 ਫੇਰ ਕਹੀ ਮੁਖ ਤੇ ਗ
 ਪੀ ਅੰ ਹਮੇ ਪਦ ਦੋਹ ਕਹਿ ਯੋਨੰਦ ਲਾਲਾ॥ ਫੇਰ ਇ
 ਸਨਾਨ ਕੈ ਨ ਇਹ ਕਹਿ ਹੈ ਹਮੇ ਲਗਨ ਅਛ ਨ ਬਾਲਾ

ਜਿਗ੍ਹਣਾ ਮਕਰ ਹਮਕਰ ਬਹੁ ਜਲ ਤੇ ਤਤ
ਕਲਾ ਕਨਕ ਹੀ ਹਸਿ ਕੈ ਮੁਖ ਤੋ ਕਹਿੰ ਨਹਿ ਛੀਲ
ਵੇਉ ਪਟ ਹਲਾ ॥ ੨੫੫ ॥ ੨੫੫ ॥ ਮੰਤ੍ਰ ਸਭ ਨੀ ਮਲਿ
ਇਹ ਕਹਿਯੋ ਜਲ ਕੇ ਤਜਿ ਸਭ ਨਗਾ ॥ ਕਨਕ ਕੀ ਬਿ
ਨਤੀ ਕਰੋ ਕੀਨੇ ਇਹੈ ਬਿਚਰਾ ॥ ੨੫੬ ॥ ਮੰਤ੍ਰ ॥ ਵੈਅ
ਗੁਆ ਪਿਛੁ ਆ ਅਪਨੇ ਕਰ ਪੈ ਸਭ ਹੀ ਜਲ ਤਿ ਆ
ਗਖ ਗੀਯੋ ॥ ਕਨਕ ਕੇ ਪਾਇ ਪਗੀ ਬਹ ਬਗਨਿ ਅਉ ਬਿ
ਨਤੀ ਬਹੁ ਭੰਤ ਕਰੀਯੋ ॥ ਵੇਹੁ ਕਹਿਯੋ ਹਮ ਗੀ ਸਗੀਅ
ਤੁ ਮਜੇ ਕਰਿ ਕੈ ਛਲ ਸਾ ਬਹੁ ਗੀਯੋ ॥ ਜਿ ਕਹਿੰ ਹਮ ਨਿਹੈ
ਹਮ ਸੇ ਅਤਿ ਹੀ ਸਭ ਸੀਤ ਹਿ ਸਾ ਬਠ ਗੀਯੋ ॥ ੨੫੭ ॥
ਨਬਾ ਜਮ ਮੰਤ੍ਰ ॥ ਕਨਕ ਹੀ ਹਸਿ ਬਤ ਤਿ ਨੈ ਕਹਿਯੋ
ਹਮ ਜੇ ਤੁ ਮਸੇ ਮਨਿਯੋ ॥ ਸਭ ਹੀ ਮੁਖ ਚੁ ਮਨ ਦੇਹੁ ਕ
ਹਿ ਛੇ ਚੁ ਮਿਯੋ ॥ ਹਮੁੰ ਤੁ ਮਹੁੰ ਗਨਿਯੋ ॥ ਅਰੁ ਤੇਰ ਨਦੇ
ਹੁਕਹਿਯੋ ਸਭ ਹੀ ਕਚਨ ਤਰਹੁ ਉਤੁ ਮਕੇ ਹਨਿਯੋ ॥ ੩
ਬਹੀ ਪਟ ਵੇਉ ਸਭੈ ਤੁ ਮਗੇ ਇਹ ਛੁਠਨ ਹੀ ਸਤਿ ਕੈ ਜ
ਨਿਯੋ ॥ ੨੫੮ ॥ ਮੰਤ੍ਰ ॥ ਛੇਰ ਕਹੀ ਮੁਖ ਤੋ ਹਰਿ ਜੀ ਸੁਨ
ਗੀ ਇਕ ਬਾਤ ਕਹੈ ਸੰਗ ਤੇ ਗੀ ॥ ਜਿਗ੍ਹਣਾ ਮਕਰ ਕਰ ਸੰਤੁ
ਮਕਾ ਮਕਰ ਉਪਜੀ ਜੀ ਅਮੇ ਗੀ ॥ ਤੇ ਹਮ ਬਤ ਕਹੀ ਤੁ
ਮਸੇ ਜਬ ਘਾਤ ਬਨੀ ਸਭ ਠਉਰ ਅਕੇ ਗੀ ॥ ਵਨ ਲ
ਹੈ ਜੀ ਅਕੇ ਹਮੁੰ ਹਸਿ ਕਨਕ ਹੀ ਤੁ ਮਸੇ ਤਨੇ ॥ ੨੫੯ ॥
ਮੰਤ੍ਰ ॥ ੨੬੦ ॥ ੨੬੦ ॥ ਕਨਕ ਜਬੋ ਪੀ ਸਭੈ ਦੇਖਿ

ਨੈਨਨਚਤਾ। ਰੂਪਸੰਨਿਖਕਹਨੈਲਗੀਸਭੈਸੁਪਸੀ
 ਬਤਾ। ੨੬੩। ਗੋਪੀਖਾਜਕਨਸੀ। ਸਵੈ। ਕਨ
 ਬਹਿਕਮਥੀਉਮੈਤੁਮਖੇਲਹੁਨਾਪਨੇਪਰਕਾਏ।
 ਨੰਦਸੁਨੇਜਸੁਪਤਪਤੈਤਿਹਤੇਤੁਮਕਨੁਭਏਹਕਹ
 । ਨੇਹਲਗੈਨਹਿਜੋਭਏਤੁਮਨੇਹਲਗਵਤਹੋਬਰ
 ਕਹੀ। ਲੇਹਕਹਇਨਬਤਨਤੇਸਜਾਨਤਕਅਬ
 ਹੁਲਕਹੈ। ੨੬੪। ਕਿ। ਖਰੇ। ਜਾਗਾ। ਕਾ। ਕਮਲ
 ਸੋਅਨਨਕਗਨਸੇਨੇਤਨਸੇਤਨਕੀਪ੍ਰਭਾਮੈਸਭੇਭਵ
 ਨਸੇਭਗੀਅੰ। ਰਾਜਤਹੋਗੋਪੀਆਪ੍ਰਸੰਨਿਖਭਈਐਸੀ
 ਭੰਤਚੰਦ੍ਰਮਾਚਹੇਤੇਜਿਯੋਬਿਗਜੈਸੇਤਹੀਅੰ। ਰਸ
 ਹੀਕੀਬਤੈਸਗੀਤਹੀਕੇਪ੍ਰਮਹੁਮੈਕਹੈਕਬਿਸਿਖਾਮ
 ਸਾਬਕਾਨੁਜਕੇਖੀਅੰ। ਮਦਨਕੇਹਰਕੇਬਨਇਬੇਕੇ
 ਕਾਜਮੈਨੇਹਿਤਕੈਪਰੇਵਤਹੋਮੇਤਿਨਕੀਲਗੀਅੰ। ੨੬੫
 । ਰਾਜੇਤਗਾਮਵੈ। ਕਹੈਕੋਕਨੁਜੁਖਮਕੇਬਾਨ
 ਲਗਵਤਹੋਤਨੈਕੈਧਨਭਉਹੈ। ਕਹੈਕੋਨੇਹਲਗਵਤਹੋ
 ਮੁਸਕਵਤਹੋਚਲਿਆਵਤਸਉਹੈ। ਕਹੈਕੋਪਗਧਰੇ
 ਤਿਗਛੀਅਕਹੈਕੋਤਿਗਛੀਤੁਮਗਉਹੈ। ਕਹਿਹਿਭਵ
 ਤਹੋਮਨਭਵਤਅਹਿਦਿਵਵਤਹੋਹਮਸਉਹੈ। ੨੬੬
 । ਰਾਜੇਤਗਾਮਵੈ। ਬਤਸੁਨੀਹਰਕੀਜਬਸਉਨ
 ਨਗੀਭਹਸੀਬਿਜਬਮੈ। ਰਾਢੀਭਈਤੁਹਤੀਗਤਬੈਹੁਏ
 ਹੁਏਚਲਿਕੇਗਜਗਮੈ। ਡੋਬਨੇਤਿਨਨੇਤਨਕੇਜਨੁਮੈ

ਸਥੀ

ਬਨਇਯੋਹਿਹਰਾਮੈ॥ ਸਿਖਾਮਗਸਤੁਗੇਖਤਯੋਜਿ
 ਮਏਤਤਬਜਯੁਤਤਮੈ॥ ੧੨੭॥ ਮਏ ॥ ਕਮ
 ਸੁਰੁਪਕਲਾਨਿਪਿਸੇਮੁਖਕਿਸੇਨਕੁਕੁਗਸੇਨੈਨਾਕ
 ਚਨਸੇਤਨਦਗਮਦਤਕਪਤਸੇਕਠਸੁਕੇਕਲੈਬੈਨ
 ॥ ਕਨੁਲਗਿਯੋਕਹਨੇਤਿਨਸੇਹਸਿਕੈਕਬਿਸਿਖਾਮਸ
 ਹਮਕਪੈਨਨਾਮਿਹਿਲਯੋਸਭਹੀਮਨਮੋਸੁਭਉਹਨ
 ਚਇਤੁਮੈਸੰਗਸੈਨਨ॥ ੧੨੮॥ ਮਏ ॥ ॥ ਜਕਨ
 ॥ ॥ ॥ ਕਨੁਬਡੇਸਕੇਹਿਗੀਅਸਭਹੀਜਲਬੀਚਅ
 ਚਨਕਹੇਗੀ॥ ਸਉਹਕੋਜਸੁਪਤੁਮਬਤਕਿਸਰਥਕੇ
 ਇਹਜਹਮਘੇਗੀ॥ ਦੋਹਕਹਿਯੋਸਭਹੀਹਮਰੇਪਦੋਹਿ
 ਸਭੈਤੁਮਹੀਹਮਚੇਗੀ॥ ਕੈਸੇਪ੍ਰਣਮਕਰੇਤੁਮਕਅਤਿ
 ਲਾਜਕਹੈਹਜੀਹਮਤੇਗੀ॥ ੧੨੯॥ ਕਨਜਕਨੌਰੀ ॥
 ॥ ॥ ਮਏ ॥ ॥ ਪਪਕਰੀਯੋਹਰਿਕੈਤੁਮਰੇਪਦਅਉਤਰੁਪੈ
 ਚਕਿਸੀਤਸਹਾਯੋਜਿਹਮਛੇਕੇਅਤਹੀਤੁਮਕੋਹਮਛੁ
 ਚਤਛੁਛਲਾਹੈ॥ ਜੋਗਪ੍ਰਣਮਕਰੇਹਮਕੋਕਰਸਉਹਲ
 ਗੈਤੁਮਸੰਗਿਹਾਯੋ॥ ਕਨੁਕਹੀਹਸਿਬਤਸੁਨੇਸਭਚੁਭਈ
 ਤੁਬਿਚਰਕਹਾਯੋ॥ ੧੩੦॥ ਮਏ ॥ ॥ ਸੰਕਰੇਹਮਤੇਨਕਛੁ
 ਅਰੁਲਾਜਕਛੁਜੀਅਮੈਨਹਿਕੀਜੋ॥ ਜੋਗਪ੍ਰਣਮਕਰੇਹਮ
 ਕੋਕਰਾਸਨਕੀਬਿਨਤੀਸੁਨਲੀਜੋ॥ ਕਨੁਕਹੀਹਸਿਕੈ
 ਤਿਨਸੈਤੁਮਹੀਮਗਸੇਦਿਗਦੇਖਤਜੀਜੋ॥ ਡੇਗਨਨਹਿਕਹੈ
 ਤੁਮਹੇਇਤੇਤੁਮਕੋਕਛੁਨਹਿਨਛੀਜੋ॥ ੧੩੧॥ ॥ ॥ ਕਨ

ਪ੍ਰਮ

ਜਬੈਪਟਨਦੇਤਬੋਗਪੀਸਭਹਗਾਕਨੁਕਰੈਸੋਈਕੀ
 ਜੀਐਕੀਨੇਇਹੋਬਿਚਗਾ॥੩੭੨॥ਸਵੈਯਾਜੇਗਪੁਨਮ
 ਕਰਹਰਕੇਕਰਿਆਪਸਮੈਕਹਿਕੈਮੁਸਕਨੀ॥ਸਿਖਮਲ
 ਗੀਕਹਨੇਮੁਖਤੇਸਭਹੀਗੁਪੀਅੰਮਿਲਅੰਮ੍ਰਿਤਬਨੀ॥
 ਤੇਹੁਪ੍ਰੀਤਿਕਹਿਯੋਹਮਪੈਕਰਬਾਤਕਹੀਤੁਮਸੋਹਮ
 ਮਨੀ॥ਅੰਤਰਨਹਿਹਿਯੋਇਹਜਾਅਬਸਉਭਲੀਤੁ
 ਮੋਜੇਮਨਭਾਨੀ॥੩੭੩॥ਗੋਪੀਬਾਚਾ॥ਸਵੈਯਾ॥ਕਾਮਕੇ
 ਬਾਨਬਨੀਬਰਛੀਭਰੋਟੇਪੁਨਸੇਰਿਗੁਮੰਦਰਤੇਗਾਅ
 ਨਨਹੈਸਾਸਿਸੇਅਲਕੈਹਮਹਿਹੈਮਨਰਚਕਹੋਗਾਤ
 ਉਤੁਹਿਸਾਥਕਗੀਬਿਨਤੀਜਬਕਾਮਕਰਉਪਜੀਜੀ
 ਅਮੇਗਾਉਚਨਦੇਹਕਹਿਯੋਅਬਹੀਮੁਖਸਉਹਮੈ
 ਕਹਿਹੈਨਹਿਭੋਗਾ॥੩੭੪॥ਕਾਨਬਾਚਾ॥ਸਵੈਯਾ॥ਹੋਇਪੁਸ
 ਨਿਯਸੋਭੇਗੁਪੀਅੰਮਿਲਮਾਨਲਈਜੋਉਕਾਨਕਹੀਹੈ॥
 ਜੋਗੁਲਾਸਬਛਿਯੋਜੀਯਮੈਗਿਨਤੀਸਰਤਮਗਨੇਹਬ
 ਹੀ॥ਸੰਕੁਟੀਦੁਹੁਕੇਮਨਤੇਹਸਿਕੈਹਰਿਤੋਇਹਬਾਤ
 ਕਹੀਹੈ॥ਬਤਸੁਨੇਹਮਗੀਤੁਮਹੁੰਮਕੇਨਿਧਅਨਦਅ
 ਜਲਹੀਹੈ॥੩੭੫॥ਸਵੈਯਾ॥ਗੋਪੀਬਾਚਾ॥ਤਉਛਿਬਾਤ
 ਕਹੀਉਨਹੁੰਸੁਨਗੀਹਰਜੁਪਿਖਿਬਾਤਕਹੀ॥ਸੁਨੇਜੋਗੁਲਾ
 ਸਬਛਿਯੋਜੀਯਮੈਗਿਨਤੀਸਰਤਮਗਨੇਹਬਹੀ॥ਅਬ
 ਸੰਕੁਟੀਇਨਕੇਮਨਕੀਤਬਹੀਹਸਿਕੈਇਹਬਾਤਕ
 ਹੀ॥ਅਬਸਤਿਭਯੋਹਮਕੈਦੁਗਾਬਮਾਤਸਦਾਇਸ

ਤਿਸ੍ਰੀ॥੩੯॥ਸਵੈ॥ਕਨੁਤਥੈਕਮਿਕਲਤਿਨੁਸਗੋਪੈ
 ਪਟੈਕਭਿਭਿਰਈਹੋਇਇਕਤਤਥੈਗੁਪੀਅੰਸਭ
 ਚੰਡਿਸਰਾਤਧਮਗਈਹੋ॥ਅਨੰਦਅਤਿਸੁਬਢਿਯੋ
 ਤਿਨਕੇਜੀਅਸੋਉਪਮਕਬਿਚੀਨਲਈਹੋ॥ਜਿਯੋਅਤਿ
 ਮੇਘਪਰੇਧਰੇਧਰਜਿਯੋਸਬਜੀਸੁਭਰੰਗਭਈਹੋ॥੩੯॥
 ਗੰਧੀਬਾਗਾਅਤਿ॥ਪੰਨਿਖਚੰਡਿਕਮਹਮੈਬਗਇਹਰ
 ਯੋ॥ਪੰਨਿਖਦਿਯੋਸਹੈਅਜੁਕਨੁਹਮੀਮਤਭਯੋਦੁਗਾ
 ਅਬਇਹੁਕਿਰਪਯਮਪਰਕੀਜੀਐ॥ਹੋਕਨੁਕੋਬਹੁਦਿ
 ਯੋਸਸੁਦੇਖਨਦੀਜੀਐ॥੪੦॥ਗੰਧੀਬਾਚਦੇਖੀਜੁਸੋ॥ਸ
 ਵੈ॥ਚੰਡਿਕ੍ਰਿਪਮਪੈਕਗੀਐਹਮਰਅਤਿਪ੍ਰੀਤਮਹੋਇ
 ਕਨੁਈਅ॥ਪਾਇਪੈਰਮਹੁਤੁਮਹੋਮਕਨੁਮਿਲੇਮੁਸਲੀ
 ਧਰਭਈਯਾ॥ਯਹੀਤੇਦੈਤਸੰਘਰਨਨਮਕਿਧੋਤੁਮਹੋਸਭ
 ਹੀਜਗਈਯਾ॥ਤਉਹਮਪਾਇਪਰੀਤੁਮਹੋਜਬਹੀਤੁਮ
 ਤੋਇਹਪੈਬਰਪਈਯਾ॥੪੧॥ਕਬਤਾ॥ਵੈਤਨਕੀਮਿਤੁਸ
 ਪਸੈਕੀਬਰਤਤੁਕਹੈਕਬਿਸਿਖਾਮਅਦਅੰਤੁਉਕੀ
 ਕਰਤਾ॥ਦੀਜੈਬਰਦਨਮੋਹਿਕਰਤਬਿਨਤੀਤੋਹਿਕਨੁਬ
 ਰੀਜੈਦੇਖਰਸਕੀਹਰਤਾ॥ਤੁਹੀਪਰਬਤੀਅਸਟਭੁਜੀ
 ਤੁਹੀਦੇਵੀਤੁਹੀਤੁਹੀਸਿਤਗੁਪੀਤਤਹੀਤੁਹੀਗੁਪਧਰਕੋ
 ਹੈਤੁਹੀਅਪਕਰਤਾ॥੪੨॥ਸਵੈ॥ਬਹਨਸਿਘਭੁਜਅ
 ਸਟਜਿਹਚੰਕਤਿਸੁਲਗਦਕਰਮੈ॥ਬਰਛੀਸਮਛਾਲ
 ਕਮਨਨਿਖੰਗਧਰੇਕਟੋਜੈਬਰਹੈਬਰਮੈਗੁਪੀਅੰਬਹੁਸੇਵ

ਗੰਧੀਬਾਗਾਅਤਿ॥ਪੰਨਿਖਚੰਡਿਕਮਹਮੈਬਗਇਹਰ
 ਯੋ॥ਪੰਨਿਖਦਿਯੋਸਹੈਅਜੁਕਨੁਹਮੀਮਤਭਯੋਦੁਗਾ
 ਅਬਇਹੁਕਿਰਪਯਮਪਰਕੀਜੀਐ॥ਹੋਕਨੁਕੋਬਹੁਦਿ
 ਯੋਸਸੁਦੇਖਨਦੀਜੀਐ॥੪੦॥ਗੰਧੀਬਾਚਦੇਖੀਜੁਸੋ॥ਸ
 ਵੈ॥ਚੰਡਿਕ੍ਰਿਪਮਪੈਕਗੀਐਹਮਰਅਤਿਪ੍ਰੀਤਮਹੋਇ
 ਕਨੁਈਅ॥ਪਾਇਪੈਰਮਹੁਤੁਮਹੋਮਕਨੁਮਿਲੇਮੁਸਲੀ
 ਧਰਭਈਯਾ॥ਯਹੀਤੇਦੈਤਸੰਘਰਨਨਮਕਿਧੋਤੁਮਹੋਸਭ
 ਹੀਜਗਈਯਾ॥ਤਉਹਮਪਾਇਪਰੀਤੁਮਹੋਜਬਹੀਤੁਮ
 ਤੋਇਹਪੈਬਰਪਈਯਾ॥੪੧॥ਕਬਤਾ॥ਵੈਤਨਕੀਮਿਤੁਸ
 ਪਸੈਕੀਬਰਤਤੁਕਹੈਕਬਿਸਿਖਾਮਅਦਅੰਤੁਉਕੀ
 ਕਰਤਾ॥ਦੀਜੈਬਰਦਨਮੋਹਿਕਰਤਬਿਨਤੀਤੋਹਿਕਨੁਬ
 ਰੀਜੈਦੇਖਰਸਕੀਹਰਤਾ॥ਤੁਹੀਪਰਬਤੀਅਸਟਭੁਜੀ
 ਤੁਹੀਦੇਵੀਤੁਹੀਤੁਹੀਸਿਤਗੁਪੀਤਤਹੀਤੁਹੀਗੁਪਧਰਕੋ
 ਹੈਤੁਹੀਅਪਕਰਤਾ॥੪੨॥ਸਵੈ॥ਬਹਨਸਿਘਭੁਜਅ

ਕੈਤਿਹੀਚਿਤਵੈਤਿਹੀਮੈਤਿਕੈਹਮੈ॥ਫੁਨਅੱਢ
 ਤਧੁਪਪਚੰਮਤਰੀਪਜਗਵਤਹਰਡੈਗੰਗਮੈ॥੨੭॥
 ॥ਕਬਿਤ॥ਤਹੀਕੈਸੁਨੈਹੈਜਪਤਹੀਜਪੈਹੈਧਿਮਾਨ
 ਤਹੀਧਰੈਨਜਪੈਹੈਕੋਹਅਨਕੈ॥ਤੇਗੁਨਗੈਹੈ
 ਮਤੇਹੀਕਹੈਹੈਫੁਲਤੁਈਪੈਡੈਸਭਰਖਤੇਹਮ
 ਨਕੈ॥ਜੈਸੇਬਰੀਨੈਹਮੈਹੈਕੈਪ੍ਰਸੰਨਿਪਛੇਤੈਸੇਬ
 ਰੀਜੈਹਮੈਕਨਸੁਗਿਅਨਕੈ॥ਦੀਜੈਐਬਿਭੁਤ
 ਕੈਬਨਸਪਤੀਦੀਜੈਕੈਧੰਮਾਲਾਦੀਜੈਮੋਤਿਨਕੈਮੁ
 ਫ੍ਰਾਦੀਜੈਕਨਕੈ॥੨੮॥ਦੇਈਬਾਚੋਪਸਿਮਵੇਖੈ
 ਤਹਸਿਬਤਕਹੀਦੁਗਾਹਮਤਤੁਮਕੋਹਕੋਬਰੈ
 ਹੈ॥ਹੋਹੁਪਸੰਨਿਖਸਭੈਮਨਮੈਤੁਮਸਤਿਕਹਿਯੋਨ
 ਿਭੁਰੁਕਹੈ॥ਕਨਹਿਕੋਸੁਖਹੋਤੁਮਕੋਹਮਕੋਸੁਖ
 ਅਖੀਅੰਭਰਿਲੈਹੈ॥ਜਹੁਕਹਿਯੋਸਭਹੀਤੁਮਡੇਰ
 ਨਕਲਿਵਹੈਬਰੋਕੇਤੁਮਪੈਹੈ॥੨੯॥ਕਾਏਖੋਬਰ
 ॥ਦੇਹਗੈ॥ਹੈਪ੍ਰਸੰਨਿਖਸਭਬਿਜਬਧਤਿਹੋਕੈਸੀਸਨਿ
 ਵਾਇ॥ਪਰਿਪਾਇਨਕਰਿਬੇਨਤੀਚਲੀਗ੍ਰਿਹਨਕੋਧ
 ਇ॥੩੦॥ਸਵੈਖੈ॥ਅਪਸਮੈਕਰੋਜੇਸਭੈਗੁਪੀਅੰ
 ਚਲਿਧਮਗਈਹਰਖਾਨੀ॥ਗੀਝਰਯੋਹਮਕੋਦੁਗਾਬ
 ਗਯਿਮਚਲੀਕਹਤੀਇਹਬਾਨੀ॥ਅਨੰਦਮਤਭਗੀ
 ਮਦਸੋਸਭਸੁੰਦਰਧਮਨਕੋਨਿਜਕਨੀ॥ਦਨਦੋਯੋਦਿ
 ਜਹੁਬੁਧਤਿਯੋਮਨਇਛਤਹੈਹਰੋਹਮਜਨੀ॥੩੧॥

ਵੰਗਾ ਸਮੈ ਭਲੈ ਇਕ ਘਾਤ ਸੋ ਏ ਇਕ ਤੁਸੁ ਭਬਲ
 ॥ ਅੰਗ ਸਭੈ ਗਿਨੈ ਲਗੀ ਕਰਿ ਕੈ ਥਾਂ ਤਹਿ ਸਾਲ ॥ ੨੬ ॥
 ਸਵੈ ਘਾਤ ਕਉ ਕਹੈ ਹਰੇ ਮੁਖ ਸੁੰਦਰ ਕਉ ਕਹੈ ਸੁਭਨ
 ਕਬ ਨਿਯੋ ॥ ਕਉ ਕਹੈ ਕਟਕੇ ਹਰੀ ਤਨ ਕੰਨ ਸੋ ਗਿਝਕ
 ਹੁਗ ਨਿਯੋ ॥ ਨੈਨ ਕੁੰਗ ਸੋ ਕਉ ਗਨੈ ਜਸ ਤਾਂ ਛਾਇ ਕੇ
 ਕਬਿ ਸਿਖਾ ਮਭ ਨਿਯੋ ॥ ਲੇਗਨ ਮੈ ਜਿ ਮਜੀ ਵਖਾਨਿਯੋ
 ਤਿਨ ਕੇ ਤਨ ਮੈ ਤਿ ਮਕਾਨ ਮਨਿਯੋ ॥ ੨੭ ॥ ਸਵੈ ਘਾਤ ਕਨ
 ਕੋ ਪੇਖਿ ਕਲਾ ਨਿਧਿ ਸੋ ਮੁਖ ਗਿਝ ਹੀ ਸਭ ਹੀ ਬ੍ਰਿਜ ਬਗਾ ॥
 ਮਹਿ ਹੋ ਭਗਵਨ ਉਤੈ ਇਨ ਹੁਦਗਾ ॥ ਬਰਚੇਟ
 ਕਡਗਾ ॥ ਕਨੁ ਟਿਕੇ ਗਿਹ ਅਉਗ ਬਿਖੈ ਤਿਹ ਕੋ ਅਤ ਹੀ
 ਜਸ ਸਿਖਾ ਮਉ ਚਗਾ ॥ ਜੀਵ ਇਕ ਤੁਹੈ ਤਿਨ ਕੇ ਇੰਦੁਟ
 ਗਏ ਜਿਯੋ ਮੁਨ ਲਕੀਤਾ ॥ ੨੮ ॥ ਸਵੈ ਘਾਤ ਨੇਹ ਲਗਿਯੋ
 ਇਨੇ ਕਹੈ ਸੋ ਅਗੇ ਨੇਹ ਲਗਿਯੋ ਹਰੇ ਕੇ ਇਨ ਨੇਹਾ ਚੈਨ ਪ
 ਰੈ ਦੁਹੈ ਕੇ ਨਹਿ ਪੈਲ ਨਾ ਵਨ ਜਾ ਵਤ ਹੋਤ ਸਵੇਗਾ ॥ ਸਿਖ
 ਮਭ ਏ ਭਗਵਨ ਇਨੇ ਬਸੈ ਤਨ ਕੇ ਜਿਹ ਤੇ ਦਲ ਹੋਰ
 ॥ ਖੇਲ ਰਿਖ ਵਤ ਹੋਤ ਜਗੈ ਦਿਨ ਬੇਗਨਿ ਮੈ ਅਬ ਕੰਸ
 ਪਛੇ ॥ ੨੯ ॥ ਸਵੈ ਘਾਤ ਉਤ ਜਗਤ ਸਿਖਾ ਮਇ ਤੈ ਗੁਪੀ ਅ
 ਕਬਿ ਸਿਖਾ ਮਕਹੈ ਤਿ ਕੈ ਸੰਗ ਤੇ ਕੋ ॥ ਗਿਝ ਹੀ ਤਿਹ ਪੈਸ
 ਭਹੀ ਪਿਖਿ ਨੈਨ ਸੋ ਫੁਨ ਕਾਨੁ ਬਾਕਾ ॥ ਪ੍ਰਮਛ ਕੀਨ ਪਰੈ
 ਇਨੇ ਕੋ ਕਲਕ ਮਥਾ ਦਿਯੋ ਅਤ ਹੀ ਤਨ ਵੇਕਾ ॥ ਖੇਲ ਰਿ
 ਪ੍ਰਤ ਹਿ ਕਲ ਭਏ ਹਮਨ ਹਿ ਲਖੈ ਹਮ ਕੋ ਜਨ ਗਾਂਕੇ ॥ ੩੦ ॥

ਮ

ਸਵੈਆਪ੍ਰਤਭਯੋ ਚੁਲਾਤ ਚਿਹੀਜਲਜਾਤਿਖਿ
 ਰੇਬਨਗਇਛਿਰਾਨੀ॥ ਗੋਪਜਗੋਪਤਿਗੋਪਜਗਿਯੋਕ
 ਬਿਸਿਖਾਮਜਗੀਅਗੋਪਿਨਰਾਨੀ॥ ਜਗਉਠੇਤਬਹੀ
 ਕਰੁਨਾਨਿਪਿਜਗਉਠਿਯੋਮੁਸਲੀਧਰਮਾਨੀ॥ ਗੋਪਗਏਉ
 ਤਨ੍ਹਾਨਗਏਇਹਕਨ੍ਹਚੋਲਗੋਪੀਅਨਿਜਕਨੀ॥ ੨੬॥ ਸ
 ਵੈਆਬਾਤਕਹੈਰਸਕੀਰਸਕੀਨਹਿਅਉਰਕਥਾਸਕੀ
 ਕਉਭਯੋ॥ ਚਚਲਸ੍ਰੀਪਤਿਕੇਅਪਨੇਰਿਗਮੋਹਿਤਿਨੈ
 ਬਤੀਅੰਇਹਅਥੈ॥ ਬਾਤਨਜਾਨਤੋਹਰਸਕੀਰਸਜਾ
 ਨਤਮੇਨਜੇਰਸਗੰਥੈ॥ ਪ੍ਰੀਤਪਛੇਕਹਿਪ੍ਰੀਤਕਛੈਰਸ
 ਗੀਤਨਿਚੀਤਸੁਨੈਸੇਈਚਥੈ॥ ੨੬੨॥ ਗੋਪੀਬਾਚਾ॥ ਕ
 ਸੈ॥ ਸਵੈਆਮੀਤਕਹੈਰਸਗੀਸੰਭੈਹਮਪ੍ਰੀਤਭਈਸੁ
 ਨਬੇਬਤੀਅੰਕੀ॥ ਅਉਰਭਈਤੁਹਿਦੇਖਨਕੀਤਮਪ੍ਰੀ
 ਤਭਈਹਮਗੀਛਤੀਅੰਕੀ॥ ਗੀਛਲਗੀਕਹਨੇਮੁਖਤੋਹ
 ਸਿਸੁੰਦਰਬਾਤਇਸੀਗਤੀਅੰਕੀ॥ ਨੇਹਲਗਿਯੋਹਰਸ
 ਭਈਮੇਛਨੋਤਇਤੀਗਤਹੈਸੁਤੀਅੰਕੀ॥ ੨੬੩॥
 ਏਤਿਕਿਸਨਵਤੋਚੀਹਰਨਧਿਅਯਾ॥
 ਅਥਬਿਪ੍ਰਨਗਿਹੋਗੋਪਪਠੈਚੈ॥ ਦੋਹਰਾ॥ ਕੈਕੀਛਾਇਨੇਸ
 ਕਿਸਨਕੈਜਮੁਨਇਸਨਾ॥ ਬਹੁਗਸਿਖਾਮਬਨਕੋਗਏ
 ਗਉਸੁਤਿਨਨਚਰਨ॥ ੨੬੪॥ ਦੋਹਰਾ॥ ਕਿਸਨਸਰਹਤਤ
 ਹਨਕੋਬਨਮੈਅਗੋਗਏ॥ ਸੰਗਯੋਜੇਤੋਹੁਤੇਸੇਸਭਭੁ
 ਖੇਭਏ॥ ੨੬੫॥ ਸਵੈਆਪ੍ਰਤਭਯੋਇਨਕੇਸੁਭਫੁਲਭ

ਲੇਛਲੈ ਸੁਭ ਸੇਭ ਸੁਹਾਈ॥ ਭੁਖ ਲਗੇ ਘਰੇ ਉਮਰੇ
 ਪੈ ਬਿਰਾਜਨ ਕੇ ਸੁਖ ਦਾ ਪਰਛਾਈ॥ ਕਨੁ ਤਰੈ ਤਿਹ ਕੇ ਮੁਰ
 ਲੀ ਗਹਿ ਕੈ ਕਰਮੇ ਸੁਖ ਸਾਥ ਬਜਾਈ॥ ਰਾਛਹਿ ਯੇ ਸੁਨ
 ਪਉਨ ਘਰੀ ਇਕ ਥਕਤ ਰਹੀ ਜਮੁਨ ਉਗਣਾਈ॥ ੨੬੬
 ॥ ਸਵੈ ਯਾ ॥ ਮਾਲੀ ਸਿਰੀ ਅਰੁ ਜੈ ਤਸਿ ਸਿਰੀ ਸੁਭ ਸੰਗ ਬਜ
 ਤਹੈ ਅਰੁ ਗਉ ਗੀ॥ ਸੋਹ ਠੁਧ ਮਲ ਗਥਿ ਲਾਵਲਾਮੀ
 ਠਹੈ ਅੰਮ੍ਰਿਤ ਤੋਂ ਨਹਿ ਕਉ ਗੀ॥ ਕਨੁ ਬਜਾਵਤ ਹੋ ਮੁਰ
 ਲੀ ਸੁਨਹੈ ਤਸੁ ਸਿਰੀ ਅਸੁ ਸਿਰੀ ਸੁਭ ਬਉ ਗੀ॥ ਅਇ ਗਈ ਬਿ
 ਥਭਾਨੁ ਸੁਤਾ ਸੁਨ ਪੈ ਤਰੀ ਹਰੀ ਜਿ ਮਰਉ ਗੀ॥ ੨੬੭॥
 ॥ ਗੁਰਨਾਨਾ ਚਕਨੁ ਜੀ॥ ਸਵੈ ਯਾ ॥ ਜੋਗ ਪ੍ਰਨਾਮ ਕਰਿ ਯੋਹ
 ਰਿਕੈ ਕਰਨਾ ਥਸੁਨੇ ਹਮ ਭੁਖ ਲਗੀ ਹੈ॥ ਦੁਗਰੈ ਸੁਭ ਗੇ
 ਪਨ ਕੇ ਘਰ ਖੇਲਨ ਕੀ ਸੁਭ ਸੁਧ ਭਗੀ ਹੈ॥ ਡੋਲਤ ਸੰਗ
 ਲਗਤੁ ਮੇਰਾ ਮਕਨੁ ਤਥੈ ਸੁਨ ਬਾਤ ਪਗੀ ਹੈ॥ ਜਹੁ ਕ
 ਹਿਯੇ ਮਥੁਰਾ ਗਿਹ ਬਿਪ੍ਰਨ ਸਤ ਕਹਿਯੋ ਨਹਿ ਬਾਤ ਰਗੀ
 ਹੈ॥ ੨੬੮॥ ਕਾ ਬਾਜਾ ਸਵੈ ਯਾ ॥ ਫੇਰ ਕਹੀ ਹਰੀ ਸੁਭ ਗੇ
 ਪਨ ਕੇ ਸਪੁਰੀ ਇਹੈ ਤਹ ਜਈ ਐ॥ ਜਗਿਯੋ ਕੇ ਮੰਡਲ
 ਬਿਪ੍ਰਨ ਕੇ ਗਿਹ ਪੁਛਤ ਪੁਛਤ ਫੁੰਫਸੁ ਲਈ ਐ॥ ਅੰਜ
 ਲ ਜੇ ਸਿਭੈ ਪਰਿਪਾਇਨ ਤੋ ਫਿਰ ਕੈ ਬਿਨਤੀ ਇਹ ਕਈ
 ਐ॥ ਖਨ ਕੇ ਕਰਨੈ ਤੇ ਜਨ ਮਗਤ ਕਨੁ ਛੁਪਾਤੁ ਰਹੈ ਸੁ
 ਨ ਲਈ ਐ॥ ੨੬੯॥ ਸਵੈ ਯਾ ॥ ਕਾ ਬਾਜਾ ਮਨ ਲਈ
 ਜੋ ਉਕਨੁ ਕਹੀ ਪਰਿਪਾਇਨ ਸੀ ਸਨਿ ਵਾਇ ਚਲੇ॥ ਚਲਿ

ਕੈਪੁਰਕਸਾਬਿਖੈਜੁਗਏਗਿਹਬਿਪੁਨਕੇਸਭੋਗਪਭਲੇ॥
 ਕਰਿਕੋਟਪੁਨਮਕਗੀਬਿਨਰੀਫੁਨਭੋਜਨਮਗਤਕਨੁ
 ਖਲੇ॥ਅਬਦੇਖੁਚਤੁਗਤਇਨਕੀਪਰਿਬਾਲਕਮੁ
 ਗਤਿਬਿਪੁਛਲੇ॥੩੦॥**ਬੇਪੁਬਾਚਾਸਵੈਯਾ**ਕੋਪਭੋ
 ਰਿਜੋਬੇਲਿਉਠੇਹਮਤੇਤੁਮਭੋਜਨਮਗਨਅਏ॥ਕ
 ਨਬੋਡੇਸਠਅਉਮੁਸਲੀਹਮਤੁਮਹੁੰਸਠਸੇਲਾਖਿ
 ਪਏ॥ਪੇਟਭੋਅਪਨੇਤਬਹੀਜਬਅਨਤਤੰਦੁਲਮੰ
 ਗਪਏ॥ਏਤੋਪੈਖਨਕੋਮਗਤਹੈਇਹਯੋਕਹਿਕੈਅਤਿਬਿ
 ਪੁਰਿਸਏ॥੩੧॥**ਸਵੈਯਾਮੁਸਲੀਬਾਚਾਕਨੁਜੁਪਤਿ॥**
 ਬਿਪੁਨਭੋਜਨਜੋਨਦਯੋਤਬਹੀਗਿਹੋਗਪਚਲੇਸੁਖਿਸ
 ਨੇ॥ਕਸਪੁਰੀਤਜਕੈਗਿਹਬਿਪੁਨਨਾਖਿਚਲੇਜਮੁਨਨਿ
 ਜਕੇਨੇ॥ਬੇਲਿਉਠੇਯੋਮੁਸਲੀਕ੍ਰਿਸਨਸੰਗਅੰਨਿਯਾਬਿ
 ਨਾਜਬਅਵਤਜਨੇ॥ਦਿਖਹੁਲੈਨਕੋਅਵਤਬੇਰਿਜ
 ਦੇਨਕੀਬੇਰਕੋਦੁਗਪਏ॥੩੨॥**ਕਾਬਿਤਾਬਡੈਯੋਕਮਤ**
 ਅਉਕੁਜਤੀਕੁਰਕਾਇਹੈਬਡੈਯੋਕਪੁਤਅਉਕੁਜਤ
 ਬਡੈਜਗਮੈ॥ਬਡੈਚੋਰਚੁਹੇਚਪਤੀਲਏਤਜੋਪੁਨ
 ਕਰੈਅਤਜਗੀਬਟਪਗੀਅਉਮਗਮੈ॥ਬੈਠੈਅਜਨ
 ਮਨੇਕਈਅਨਹੈਸਿਅਨਕਛੁਜਨੇਨਅਗਿਯਨਸਉ
 ਕਰੰਗਬੰਧੋਪਗਮੈ॥ਬਡੈਯੋਕਛੈਲਪੈਕਹਵੰਧੈਛੈਲ
 ਐਸੇਫਿਰਤਨਗਮੈਜੈਸੇਫਿਰੈਫੋਰਬਗਮੈ॥੩੩॥**ਮਾਸ**
ਲੀਬਾਚਕਨੁਸੀਸਵੈਯਾਅਇਸਹੋਇਤਬੈਚਹਲਾ

ਸੰਗਮੁਸਲਸੰਮਥੁਸਭਫੋਟੀ॥ਬਿਪ੍ਰਨਜਾਇਕੋਪਕ
 ਰੋਕੋਮਸਡੋਕੁਪਚਕਡੋਟੀ॥ਅਉਕੋਤੋਤੋਚਰਪੁ
 ਗੀਬਲਕੈਅਪਨਜਮਨਮਹਿਸੋਟੀ॥ਸੁਕਤੋਤੋਤਮਤੋ
 ਜਦੁਗਇਨਉਇਕਲੇਅਰਿਕੋਸਿਰਕੋਟੀ॥੩੦੪॥ਕਾਤੁ
 ਬਾਚਾਸਵੈਆਕੋਧਛਮਾਪਨਕੈਮੁਸਲੀਹਰਫੋਕਹੀ
 ਸੰਗਬਲਕਬਨੀ॥ਬਿਪ੍ਰਗੁਰੁਸਭਹੀਜਗੋਕਸਮਝਾਇ
 ਕਹੀਇਹਕਨੁਕਹਾਨੀ॥ਅਇਸਮਾਨਗਏਫਿਰਕੈਜੁਪੁ
 ਤੀਨਿਪਕਸਹਿਕੀਰਜਧਾਨੀ॥ਖੈਚੈਕੋਭੋਜਨਮਗਤਕ
 ਨੁਕਹਿਯੋਨਹਿਬਿਪ੍ਰਸਨੀਅਭਿਮਾਨੀ॥੩੦੫॥ਕਥਿਤਾ
 ਕਨੁਜੁਕੇਗੁਰਨਕੋਬਿਪਨਦੁਬਾਗਿਸਉਤਰਯੋਨਕ
 ਛੁਖੈਚੈਕੋਕੁਦਯੋ॥ਤਬਹੀਸਿਸਾਏਗੋਪਅਏਹਗੁ
 ਕਪਾਸਕਰਿਕੈਪ੍ਰਨਮਾਏਸਉਤਰਤਿਨੈਦਯੋ॥ਮੇਨਸਧੀ
 ਬੈਠਹੈਖੈਚੈਕੋਨਦੇਤਕਛੁਤਬੈਫਿਰਅਏਜਬੈਕੋ
 ਧਮਨਮੈਭਯੋ॥ਅਤਹੀਛੁਪਤਰਭਏਹੋਮਦੀਨਨ
 ਥਕੀਜੈਐਉਪਵਨਤੋਬਲਤਨਕੋਗਯੋ॥੩੦੬॥ਕਾ
 ਨੁਜਾਚਾਚਰੁਪਨੇਮਾਸਵੈਆ॥ਗਰਜਪੁਜਦੇਖਤਿਨੈਛੁ
 ਪਵਨਕਹਿਯੋਮਿਲਕੈਇਕਕਾਮਕਰਉਗੋਜਾਹਿਕਹਿ
 ਯੋਤਿਨਕੀਪਤਨੀਪਹਿਬਿਪ੍ਰਬਡੇਮਤਿਕੇਅਤਿਬ
 ਉਗਾਜੰਗਿਕੈਜਿਹਕਰਨਕੋਅਰੁਹੋਮਕੋਜਪਅਉਸ
 ਤਸਉਗੇ॥ਤਹੀਕੋਭੇਦਨਜਾਨਤਮੁਕੁਕਹੈਮਿਸਦਾਨਕੇ
 ਖਨਕੋਕਉਗੇ॥੩੦੭॥ਸਵੈਆਗੋਪਬਾਚਾਦਿਨਤਿਯਨਪ੍ਰ

ਤਿ॥ ਸਭੋਗਪਨਿਵਇਕੈਸੀਸਚਲੇਚਲਿਕੈਫਿਗਚਿ
 ਪੁਨਕੇਘਰਅਏ॥ ਜਇਤਚੈਤਿਨਕੀਪਤਨੀਪੰਠਿ
 ਕਨੁਤਚੈਭੁਪਵਨਜਤਏ॥ ਤਿਸੁਨਬਤਸਭੋਪਤ
 ਨੀਰਿਜਠਚਭਈਉਠਅਨੰਦਪਏ॥ ਧਇਚਲੀਹ
 ਰੇਕੀਮਿਲਬੇਕਹੁਅਨੰਦਕੈਦੁਖਦੁਗਨਸਏ॥ ੩੦॥
 ਕਾਏਯੋਬਾਗਸਵੈਯਾ॥ ਬਿਪਨਕੀਬਸੀਨਹੀਤੀ
 ਯਕਨੁਰੇਕੀਮਿਲਬੇਕਹੁਧਈ॥ ਏਕਪਗੀਉਠਮਰਗ
 ਮੈਏਕਦੇਹਹੀਜੀਯਦੇਹਪਜਈ॥ ਤਾਛਾਬਿਕੀਅ
 ਤਿਹੀਉਪਮਕਬਿਨੈਮੁਖਤੋਇਮਭਾਖਿਸੁਨਈ॥ ਜਿਹ
 ਸੇਜਿਯੋਬਹਤੀਸਰਤਨਹੈਹਟਕੀਭੁਸਭੀਤਬਨਈ
 ॥ ੩੧॥ ਸਵੈਯਾ॥ ਧਇਸਭੋਹਰੇਕੀਮਿਲਬੇਕਹੁਬਿਪ
 ਨਕੀਪਤਨੀਬਡਗਨਾ॥ ਚੰਦ੍ਰਮੁਖੀਮਿਗਸੋਦ੍ਰਿਗਨੀ
 ਕਬਿਮਿਯਮਚਲੀਹਰੇਕਪਗਲਗਨਾ॥ ਹੈਸੁਭਅਗਸ
 ਭੈਜਿਨਕੈਨਸਕੈਜਿਨਕੀਬ੍ਰਮਗਨਤਗਨਾ॥ ਭਉਨ
 ਤੇਸਭਇਉਨਿਕਗੀਜਿਮਮੰਤ੍ਰਪੜੈਨਿਕਰੈਬ੍ਰਹਮਨਗਨਾ
 ੩੧॥ ਦੋਹਰਾ॥ ਹਰੇਕਅਨੰਦਦੇਖਿਕੈਭਈਸਭਨਕੈਚੈਨ
 ॥ ਨਿਕਟਤਿਯਕੈਧਾਇਕੈਪਰਤਚੈਨਪਰਮੈਨ॥ ੩੧॥ ਸ
 ਵੈਯਾ॥ ਕੇਮਲਕੰਜਸੇਫੁਲਗਹੈਦ੍ਰਿਗਮੋਰੇਪਖੀਸਰਉ
 ਪਰਸੋਹੈ॥ ਹੈਬ੍ਰਹਮੀਸਰਸੀਭੁਟੇਪਨਅਨੰਦਪੈਸਮਿ
 ਕੋਟਕਕੈਹੈ॥ ਮਿਤ੍ਰਕੀਬਤਕਹਕਹੀਯੋਜਿਹੋਕੀਪਿਖਿਕੈ
 ਰਿਪਕੋਮਨਮੈਹੈ॥ ਮਨੁਹੁਲੈਸਿਵਕੋਰਿਪਅਪਦਯੋਬਿ

ਧਨਸਯਾਹਿਨਿਚੈ॥੩੧੨॥ਸਵੈਆ॥ਕੁਰਕੇਹਥਪੈਹ
 ਥਧੇਹਥਿਸਿਆਮਕਹੈਤਕੇਤੁਰਠਾਘਟਕੇਪਟਧੇ
 ਪੀਯਕੇਉਰੇਖਿਜਿਸੈਅਤਿਅਨੰਦਬਾਛਾਤਛਾਬਿ
 ਕੀਅਤਿਹੀਉਪਮਕਬਿਜਿਛੁਨਣੀਤਿਨਕੇਚੁਨਕਛੇ
 ॥ਮਨਹੁਪਵਸਕੀਗਤਿਮੈਚਪਲਾਚਮਕੀਘਨਸਾਵਨਗਛੇ
 ॥੩੧੩॥ਸਵੈਆ॥ਲੋਚਨਕਾਨ੍ਹਨਿਹਗਤਿਯਾਰਿਜਗੁਪਕੈ
 ਧਨਮਹਾਮਤਹੁਈ॥ਹੋਇਗਈਤਨਮੈਗ੍ਰਿਹਕੀਸੁਧਯੋਉ
 ਭਗੀਜਿਮਪਉਨਸੋਹਈ॥ਸਿਆਮਕਹੈਤਿਨਕੈਬਿਗੰਗਿ
 ਨੇਯਭਰਕੀਜਿਮਤੋਲਸੋਹਈ॥੩੧੪॥ਸਵੈਆ॥ਕਨ੍ਹਕੇਰੁ
 ਪਨਿਹਾਗਿਤਿਯਾਰਿਜਧੇਮਬਛਿਯੋਦੁਖਦੁਰਭਏਹੈ॥ਭੀ
 ਖਮਮਾਤਕੇਜਿਯੋਪਸੇਛਿਨਮੈਸਭਪਾਪਬਿਲਾਇਗ
 ਏਹੈ॥ਅਨਨਦੇਖਿਕੈਸਿਆਮਘਨਚਿਤਘਾਨਪਥਿਯੋ
 ਫਿਗਮੁਦਲਏਹੈ॥ਜਿਯੋਧਨਵਨਮਨੇਧਨਕੈਧਰਅੰਦ
 ਰਧਮਕਿਵਰਏਹੈ॥੩੧੫॥ਸਵੈਆ॥ਸੁਧਿਭਈਤਨਮੈ
 ਜਬਹੀਤਬਕਨ੍ਹਕਹੀਹਸਿਕੈਗ੍ਰਿਹਜਵਹੁ॥ਬਿਪਨਬੀ
 ਚਕਹੇਹੀਯੋਵਿਨੈਨਸਭੈਹਮੇਗ੍ਰਨਗਵਹੁ॥ਹੋਇਨਤ
 ਸਤੁਮੈਜਮਕੀਹਿਤਕੈਹਮਸੈਜਬਘਾਨਲਗਵਹੁ॥
 ਜੋਰੁਮਬਤਕੋਇਹੀਤਬਹੀਸਭਹੀਮੁਕਤਫਲਪਾ
 ਵਹੁ॥੩੧੬॥ਸਵੈਆ॥ਸਵੈਆ॥ਪਤਨੀਰਿਜ
 ਕੀਇਹਬਤਕਹੀਹਮਸੰਗਨਛਡਤਕਨ੍ਹਤੁਮੈਗ੍ਰਿਹਸੰਗਠਿ
 ਿਤੁਮੇਗ੍ਰਿਨੈਨਚਲੇਬ੍ਰਿਜਕੈਬ੍ਰਿਜਜੋਉਸਿਧੋਗਾਲਾਗਿ

ਸਿੰਟਕਗਪਿਖਿਹੁਮਕਡਲਤਬੀਚਮੇਨ
 ਜਲਣੀਹਕੀਸੁਈ

ਗਹਿਯੋਤੁ ਮੋਹ ਮੋਹ ਮਨ ਜਾਤ ਨਹੀ ਮਨ ਪਾਸ ਮੋਹੀ ਪੁਰ
 ਨੇਜੇ ਗੋਕ ਪਾਇ ਜੁਗੀ ਸਰ ਆਨਤ ਨ ਪਨ ਬੀਚ ਸੰਭੋਗ ॥੩॥
 ॥੧॥ ਕਾ ਬਾਚਾ ਸਵੈ ॥ ਸ੍ਰੀ ਭਗਵਨ ਤਿਨੈ ਪਿਖਿ ਪ੍ਰਮ
 ਕਹਿਯੋ ਮੁਖ ਤੇਤੁ ਮਧ ਮਸਿਧੋਗਾ ਜਾਇ ਸਭੈ ਪਤਿ ਆਪ
 ਨ ਆਪ ਨ ਕਨਕ ਬਕਰਿਤ ਹਿਉ ਧੋਗੇ ॥ ਪੁਤ ਨ ਪਉਤ ਨ
 ਪਤ ਨ ਸੋਇ ਹੋ ਕੇ ਚਰਚ ਸਭ ਹੀ ਦੁਖ ਟੋਗੇ ॥ ਗੰਧ ਮਲਿਕ
 ਗਗਨਿ ਮੋਕੇ ਨ ਮੈਲੇ ਰੁਖ ਨ ਕੇ ਕਰਿ ਚੰਦ ਨ ਡੋਗੇ ॥੩੧॥
 ਸਵੈ ॥ ਕਾ ਬਾਚਾ ਮਨ ਲਈ ਪਤ ਨੀ ਦਿਜ ਕੀ ਅ
 ਮਿਤ ਮੁਸਕ ਨ ਕਹੀ ਬਤੀਆ ਜਿਤ ਨੋਹ ਗਯਾ ਉਪਦੇ
 ਸਕਰਿਯੋ ਤਿਤ ਨੋ ਨਹਿ ਤੇਤ ਕਛੁ ਜਤੀਆ ॥ ਚਰਚ ਜ
 ਬਜਾਉ ਨੇ ਸੋਇ ਨ ਕੀਤ ਬਹੀਉ ਨ ਕੀਤ ਈਯਾ ਗਤੀ
 ਆ ॥ ਇਨਿ ਮਿਯਾ ਭਏ ਮੁਖ ਇਉਂ ਜੋਗਤੀ ਮੁਖ ਲਾਲ
 ਭਏ ਵਹ ਜਿਯੋਗਤੀ ਯਾ ॥੩੨॥ ਸਵੈ ॥ ਬਾਚਾ ॥
 ਚਰਚਾ ਸੁਨ ਬਿਪ੍ਰਜੁਤੀ ਅਨੇ ਸੀਮਿਲ ਕੈ ਸਭ ਹੀ ਪਛਤ
 ਵਨ ਲੋਗੋ ॥ ਬੇਰਨ ਕੈ ਸਭ ਕੇ ਪ੍ਰਿਯੋਗ ਪਗਏ ਮੰਗ ਕੈ ਹਮ
 ਆਗੈ ॥ ਮਨ ਸਮੁਦ੍ਰ ਮੈ ਬੁਝੇ ਤੇ ਹਮ ਚੁਕਿ ਗਯੇ ਅਉ
 ਸਰਤ ਉਹ ਮੰਜਗੇ ॥ ਪੈ ਜਿਨ ਕੀ ਇਹੋ ਪਤ ਨੀ ਤਿਹ ਤੇ
 ਫੁਨੈ ਹਮੁ ਬਡ ਭੋਗੇ ॥੩੩॥ ਸਵੈ ॥ ਮਨ ਸਭੈ ਦਿ
 ਜ ਆਪ ਨੇ ਕੇ ਪ੍ਰਿਯੋਗ ਫੋਕ ਗੀ ਮਿਲਿ ਕਨਕ ਬਡ ਈ ॥ ਲੋਕ
 ਨੇ ਕੇ ਸਭ ਕੇ ਪਤਿ ਕਨਕ ਮੈ ਕਹਿ ਬੇਰਨ ਬਤ ਸੁਨ ਈ ॥
 ਤੇਨ ਗਏ ਉਨ ਕੇ ਹਮ ਪਾਸ ਡੋਗੇ ਜੁ ਮੈ ਹਮ ਕੋ ਹਮ ਈ ॥

ਹਮਕ

ਸਤਿਲਾਇਤੁ ਮੇਰੇ ਭਗਵਨ ਕਹੀ ਹਮ ਸਤਿ ਕਹੀ ਨ ਬ
 ਨਈ॥੩੨੧॥ ਕਾਬਤਾ ਪੁਤਨ ਸੰਘੀ ਤਿਨ ਵਰਤ ਕੀ
 ਬਿਰਧੀ ਦੇਹੈ ਤ ਅਧਾ ਸੁਗੁ ਕੀ ਸਿਰੀਜਾ ਹਿਫਰੀ ਹੈ॥ ਸਿ
 ਲਾਜਾ ਹਿਤ ਹੀ ਬਕੁ ਕੀ ਚੋਰ ਚੀਰ ਡਰੀ ਐ ਸੇਭੁ ਮਧਾ
 ਗੀ ਜੇ ਸੇ ਅਗੀ ਚੀਰ ਡਰੀ ਹੈ॥ ਰਾਮੁ ਪੈ ਕੈ ਦੇਤ ਨ ਕੀ ਸੈ ਨ ਜਿਨ
 ਮਾਗੀ ਅਰੁ ਅਪਨੇ ਬਿਭੀ ਛਨ ਕੈ ਦੀ ਨੀਲ ਕਸਾ ਗੀ ਹੈ॥ ਐ
 ਸੀਭ ਤ ਦਿਜਨ ਕੀ ਪਤਨੀ ਉਧਾ ਗੀ ਅਵਤਰ ਲੈ ਕੈ ਸਾ
 ਧ ਜੇ ਸੇ ਪ੍ਰਿਥਮੀ ਉਧਾ ਗੀ ਹੈ॥੩੨੨॥ ਕਾਬੇ ਨਾ ਜਾ ਸਵੈ ਭਾ
 ਬਿਪਨ ਕੀ ਤੀਖਨੀ ਸੁਨ ਕੈ ਕਬਿਰਾਜ ਕਹੀ ਹੈ ਦਿਜ ਅ
 ਉਗਰੀ ਜੈ॥ ਕਨਕ ਥਾ ਅਤਿ ਰੋਚਨਾ ਜੀ ਖਬਿ ਚਰਕੇ
 ਜਿਹ ਤੇ ਫੁਨ ਜੀ ਜੈ॥ ਤਿਹ ਸਿ ਬਾਤ ਕਹੀ ਮੁਸਕਾਇ ਪਹ
 ਲੈ ਨਿਪਤਾ ਹਿਪਨ ਮੇਜ ਕੀ ਜੈ॥ ਤਿਭਗਵਨ ਕਥਾ ਅ
 ਤਿਰੋਚਨ ਦੇ ਚਿਤ ਪੈ ਹਮ ਤੇ ਸੁਨ ਲੀ ਜੈ॥੩੨੩॥ ਮਤਲ
 ਸਲਾਨ ਅਉ ਅਖਨੀ ਬਿਗੀ ਅੰਜੁ ਜਤੁ ਹੀ ਅਉ ਰੁਪਾ ਵਧਾਨੇ ਨਗ
 ਦੀ ਅਰੁ ਸੇਵ ਕੀ ਅਚਿਰੇ ਵੇਲੇ ਭੁਏ ਅਰੁ ਸੁਤ ਭਲੇ ਜੁ ਬਨੇ॥ ਫੁ
 ਨ ਖੀਰੇ ਹੀ ਅਰੁ ਦੁਪਕੇ ਸਾਥ ਬੇ ਬਹੁ ਅਉ ਰੋਜਾ ਤਗਨੇ॥ ਇਹ ਬਾ
 ਇਚ ਲਿਖੇ ਭਗਵਨ ਗਿਹੇ ਕਹੀ ਮਿਅ ਮਕਈ ਸਰਭ ਵਭਨੇ॥੩੨੪॥
 ਸਵੈ ਭਾਗਵਤ ਗੀ ਤਚ ਲੇਖਿ ਕੰਗਰੇ ਪ੍ਰਜਾ ਜੀ ਐ ਅਨੰਦ ਪੈ ਕੀ ਸੇ
 ਭਤ ਸਿਖਾ ਮੈ ਅਉ ਸੇ ਤਚ ਲੇਖਿ ਤੇ ਮੈ ਕੋ ਕਨਕ ਤੇ ਭੈ ਸੇ ਮੁਕਲੀ ਸੁ
 ਬਜਾਇ ਉਠਿ ਐ ਅਪਨੇ ਕਰ ਲੈ ਕੋ ਭਭਤਾ ਜਨ ਸੁਨ ਕੈ ਧਨੁ ਉਠਿ ਨਹੀ ਸੁਨ ਕੈ ਉਗੈ ਕੈ॥੩੨੫॥
 ਸਵੈ ਭਾਗਵਤ ਗੀ ਅਰੁ ਸੇ ਰਸ ਰੰਗ ਮੇਲ ਸਿਰੀ ਅਰੁ
 ਬਜਾਤ ਗਉ ਗੀ॥ ਜੈ ਤੀ ਸਿਰੀ ਅਰੁ ਗੰਗ ਮਲਾ ਬਿਲ ਵਲ
 ਰਗ ਬਸੈ ਸੁਭ ਠਉ ਗੀ॥ ਮਨ ਸਕੀ ਕਹੈ ਗਤ ਤੀ ਸੁਨ ਹੇਤੁ ਸੁ

ਕੇਸਰੀ ਪੁਤਨੀ ਮੇਲਾ

ਗੀਅਸੁਗੀਪੁਨਬਉਗੀ॥ਸੇਸੁਨਕੈਪੁਨਸੁਉਨਨਮੈਤਰਨੀ॥
 ਰਨੀਜਿਮਾਵਤਰਉਗੀ॥੩੨੬॥ਕਥਿਤਾ॥ਬਾਜਤਬਸੰ
 ਤਅਰਭੈਰਵਹਿਭੈਲਗਾਬਾਜਤਹੈਲਲਤਕੇਸਾਖੂ
 ਪਨਸਗੀ॥ਮਾਲਵਕਲਿਖਾਨਅਹੁਮਾਲਕੈਸਮਾਗੁਗਾਬ
 ਨਮੈਬਜਾਵੈਕਾਨਮੰਗਲਨਿਵਾਸਗੀ॥ਸੁਗੀਅਹੁਆਸੁਗੀ
 ਅਉਪੰਨਗੀਜੁਹੁਤੀਤਹੰਪੁਨਕੇਸੁਨਤਪੈਨਰਹੀਸੁਪ
 ਜਾਸਗੀ॥ਕਹੈਉਉਰਾਸਗੀਸੁਅੈਸੀਬਾਜੀਬਾਸਗੀਸੁਮੈ
 ਰੇਜਾਨੇਯਾਮੈਸਭਗਕੋਨਿਵਾਸਗੀ॥੩੨੭॥ਕਥਿਤਾ॥ਕਰ
 ਨਨਿਪਾਨਬੇਰਕਤਤਬਖਾਨਯਾਕੀਬੀਚਤੀਨੋਲਕਠੇ
 ਲਗਹਿਐਸੁਬਾਸੁਗੀ॥ਦੇਵਨਕੀਕੰਨਿਆਤਕੀਸੁਨਪੁਨਸੇ
 ਉਨਨਮੈਪਈਪਈਆਵੈਤਜੈਕੈਸੁਗਾਬਾਸਗੀ॥ਪ੍ਰੋਕਰਪੁ
 ਸਨਿਯੁਪਗਕੋਨਿਤਰਕਹਿਯੋਗਚਿਯੋਹੈਬਿਧਤਾਇਤ
 ਰਗਨਕੈਬਾਸਗੀ॥ਗੀਏਸਭਗਨਉਡਗਨਭੇਮਗਨਜਬ
 ਬਨਉਪਬਨਮੈਬਜਾਈਕਨੁਬਾਸੁਗੀ॥੩੨੮॥ਮਵੇਖ
 ਕਨੁਬਾਜਾਵਤਪੈਮੁਹਣੀਅਤਿਅਨਦਕੈਮਨਡੋਰਨ
 ਆਏ॥ਤਲਬਜਾਵਤਕੁਰਤਆਵਤਗੋਪਸਭੇ
 ਮਿਲਿਮੰਗਲਗਾਏ॥ਆਪਨਹੈਪਨਹੀਭਗਵਨਤਿਨੋਪ
 ਹਿਤਿਬਹੁਨਚਨਚਏ॥ਗੈਨਪਗੀਤਬਆਪਨਆਪ
 ਨਸੇਇਹੇਗਿਹਅਨਦਪਏ॥੩੨੯॥ਏਤਸੁਬਚਿਤ
 ਨਦਕਾਕੇਸਨਵਤਏਬਿਪੁਨਕੀਤੀਯਨੋਕੇਦਤਹਥੇਰੀ॥
 ਨਠੀਉਪਧਕਰੇਦੇਬਰਨੀ॥

ਅਥੋਗਵਰਪਾਗਿਰਕਪਰਪਰਚਾਰੇਤਾ॥ ਇਸੀਭੰਤਸੇ
 ਕਾਨੁਕੀਰਿਓਸਾਬਿਤੀਤਾ॥ ਹਰਿਪੁਜਕਦਿਨਅਯੋਗੋਪ
 ਬਿਚਰੀਚੀਤ॥ ੩੩॥ ਸਵੈਯਾਪ੍ਰਤਿਤਗਾਅਯੋਗੋਪ
 ਭਵੀਯੁਜਕਦਿਓਸਸਭੇਮਿਯੋਗਪਨਕਤਉਚਗੀਭਿਜ
 ਨਤੰਤਅਨੇਕਨਕੁਬਚੀ॥ ਸਤਕੀਕੋਜਾਇਤਯਾਗੀ॥ ਨੰਦ
 ਕਹਿਯੋਜਬੋਗਪਨਸੋਬਿਧਿਅਤਿਮਚਿਤੀਮਨਚੀਚਮੁਰਾ
 ਗੀਕੋਬਪਰਮਪਦਹਮਰੀਸੰਪੁਜਤਜਤਜਤੰਬਿਜਨਾ
 ਗੀ॥ ੩੪॥ ਕਾਥੋਤਾਇਬਿਧਿਬੀਲੋਕਾਨਕਰੁਨਾਨਿਧਾ
 ਨਤੰਤਕੋਕੇਨਵਿਤਕੇਸ਼ੀਮਗੀਤੈਬਨਾਈ॥ ਕਹਿਯੋਯੋ
 ਸੇਨੰਦੇਜਤਿਲੋਕੋਪਤਿਭਾਖੀਅਤਰਹੀਕੋਬਨਾਇਹਿ
 ਕਹਿਕੈਸੁਨਈਹੈ॥ ਕਹੇਕੇਨਵਿਤਕਹਿਯੋਬਰਤਿਨਨਕ
 ਜਗੰਭੁਅਨਕੀਰੰਛੋਕੋਕਗੀਅਉਤੋਤਾਈਯੋ॥ ਕਹਿਯੋਭਗ
 ਵਨਵੇਤੋਲੇਗਹੈਅਜਨਬਿਜਈਸਰਤੋਤੋਤਨੀਮਘ
 ਵਤੋਗਾਈਹੈ॥ ੩੫॥ ਕਾਥੋਤਾਸਵੈਯਾਹੈਨਹੀਮੇਘ
 ਸੁਰੰਪਤਿਹਥਸੁਤਤਸੁਨੇਅਹਲੋਕਸਭੈਗੀਭੰਜਨਭਉ
 ਅਨਭੈਭਗਵਨਸੁਦੇਤਸਭੈਜਨਕੇਅਹਲੋਗੀਕਿਯੋਮਾ
 ਘਵਤੁਮਪੁਜਨਿਜਤਕੋਰਤੁਮਸੇਵਹਿਤੋਚਿਤਕੈਗਾ
 ਯਿਅਨਧਰੇਸਭਹੀਮਿਲਕੈਸਭਬਤਨੇਕਤੁਮਕਫਲ
 ਵੈਗੇ॥ ੩੬॥ ਸਵੈਯਾਬਸਗੰਗਾਨਕੈਸਭਮੇਘਕਿਧੀਬਿ
 ਹਮਾਇਤਬਤਉਚਗੀਲੋਗਨਕੇਪ੍ਰਤਿਪਾਲਨਕੇਹਰਸੁਰ
 ਜਮੈਰੈਕੈਜਲਭਗੀਕਉਤਕੇਖਤਜੀਵਨਕੋਪੀਥਕ

ਮ

ਉਤਕੁੰਦੀ ਵਤਹਿ ਸੰਘੈ ਗੋਰੇ ਵਹੇ ਕਰਿਓ ਸਰਤ ਸਮ
 ਬਹਾਨੇ ਜਮ ਬਹਾ ਬਿਥੈ ॥ ੩੩੪ ॥ ਸਵੈ ਯਾ ॥ ਪਰਥ ਪੈ
 ਜਲ ਪੈ ਨਲਾ ਨਗੈ ਤਰ ਪੈ ਧਰ ਪੈ ਅਰ ਅਉਗਨਗੀ
 ਗੋਰੇ ਵਨ ਪੈ ਅਰੈ ਤਨ ਪੈ ਕ ਬਿਸਿਖ ਮਕੈ ਅਉਮੁ
 ਰੁਨਗੀ ॥ ਪਛਿਨ ਪੈ ਮਿਗਰ ਜਨ ਪੈ ਮਿਗਕੇ ਗਨ ਪੈ
 ਨਹਿ ਤਖਮੀ ॥ ਭੇਜ ਕਹਿ ਯੈ ਇਹ ਬਾਤ ਸਭੈ ਇਨਹੁ
 ਕਿਹੰ ਕੀ ਕਹ ਪਜਕ ਗੀ ॥ ੩੩੫ ॥ ਸਵੈ ਯਾ ॥ ਤਬ ਹੀ
 ਸਿਕੋਹ ਬਾਤ ਕਹੀ ਨਦ ਪੈ ਹਮਗੀ ਬਿਨਤੀ ਸੁਨ ਲਈ
 ਯੈ ॥ ਪੁਜਹੁ ਬਿਪਨ ਕੇ ਮੁਖ ਗਉ ਅਨੁਪੁਜਨ ਜਾਗੀ
 ਹੋਤ ਹਜਈ ਯੈ ॥ ਗਉ ਅਨਕੇ ਪਖ ਪੀਜਤ ਹੈ ਗਿਰ
 ਕੇ ਚੜ੍ਹੇ ਮਨ ਅਨੰਦ ਪਈ ਯੈ ॥ ਵਨਦੇ ਤਿਨ ਕੇ
 ਜਸ ਹਿਯਾ ਪਹੋਲੇ ਕਗੇ ਜੁਦ ਯੈ ਸੋ ਉਖਈ ਯੈ ॥ ੩੩੬ ॥
 ਸਵੈ ਯਾ ॥ ਤਬ ਹੀ ਭਗਵਨ ਕਹੀ ਪਿਤ ਸੰਇਕ
 ਬਾਤ ਸੁਨੇ ਤਕਹਿ ਮਮਤੈ ਸੋ ॥ ਪੁਜਹੁ ਜਾਇ ਸਭੈ ਗਿ
 ਰਕੇ ਤੁਮਾਇ ਵਕਰੈ ਕਪਕਿ ਅਛੁਨਤੈ ਸੋ ॥ ਮੇਸੋ ਸ
 ਪੁਤ ਭਈ ਤੁਮੇ ਗਿਹ ਮਾਰ ਭੋਮੇ ਘਵਾ ਸਗੋ ਭੋਮੇ
 ॥ ਹਰਿ ਸਿਕਹੀ ਪਿਤ ਪਰਥਕੀ ਤਜਿ ਹੈ ਇਹ ਜਾਹਮ
 ਗੀ ਅਨਮੋਸੈ ॥ ੩੩੭ ॥ ਸਵੈ ਯਾ ॥ ਤਾਤ ਕੀ ਮਾਤ ਜੁਨੈ
 ਵਸਨੀ ਸੁਭ ਬਾਤ ਭਲੀ ਸਿਰਉ ਪਰਥ ਪਈ ॥ ਬਕੈ
 ਕੀ ਕੇ ਮੁਰਵੀ ਤਨ ਕੈ ਪਨਤੀ ਛਨ ਮਤ ਮਹਾ ਸਰਸ
 ਧੀ ॥ ਸੁਭੇ ਨਮੈ ਸੁਨਤਿ ਯੈ ਇਹ ਬਾਤ ਕਬੂ ਪਗੀ

ਛੁਟ ਚੋਗੀ ਜਿ ਮਛਧੀ ਸਿਹਕੀ ਬਰਦੁ ਕਰਗਿਆ
 ਨ ਨਿਵਰਈ ਉਮਰੀ ਜਨੁ ਅਧੀ ॥ ੩੩ ॥
 ਨ ਰਬ ਚੰਗ ਪਹੰਜੀ ਸਵਯਾ ਨ ਰਬੁ ਲਾਇ ਕੈ ਗੋਪ
 ਲੇਹਰ ਅਇਸਾ ਮਨ ਸਿਰ ਉਪਰਲੀਆ ਪੁਜਹੁਗ
 ਉਅਨ ਅਉ ਮੁਖ ਬਿੱਪਨ ਭਈ ਇਨ ਸੀ ਇਹ ਅਇ
 ਸਕੀਆ ਛੋਰ ਕਹਿਯੋ ਮਤ ਉਕਹਿਯੋ ਤੋ ਸੰਗਿਆ
 ਨ ਭੋਲੇ ਮਨ ਮੈ ਸਮਝੀਆ ਚਿਤ ਰਹੇ ਸਭ ਨੇ ਮ
 ਸੀਤਿ ਹੁਲੇ ਗਨੇ ਕਪਤਿ ਚਿਤ ਨ ਕੀਆ ॥ ੩੪ ॥ ਮ
 ਵੇਖਾ ਗੋਪ ਚਲੇ ਉਠ ਕੈ ਗਿਹ ਕੈ ਬਿਜੇ ਕਪਤਿ ਕੋ
 ਨ ਅਇਸਾ ਈ ॥ ਅੱਛ ਤਹੁ ਪਪਚਾ ਮਤ ਦੀ ਪਰ
 ਪੁਜਨ ਕੀ ਸਭ ਭਾਂਤ ਬਨਈ ॥ ਲੋਕ ਬੇ ਅਪਨੇ ਸ
 ਭ ਸੰਗ ਚਲੇ ਗਿਰੇ ਸਭ ਫੇਲ ਬਜਾਈ ॥ ਨ ਰਚ ਲਿਖ
 ਜ ਸੁਧਾ ਉਚਲੀ ਭਗਵਾਨ ਚਲੇ ਮੁਸਲੀ ਸੰਗ ਭਾਈ ॥
 ੩੪ ॥ ਸਵਯਾ ਨ ਰਚ ਲਿਖੇ ਕਰ ਬੇ ਸੰਗ ਲੇਕਰ ਤੀਰਜ
 ਬੈ ਗਿਰੇ ਚਲਾ ਅਯੋ ॥ ਗੰਭੀਰ ਅਨਘਾ ਸਚ ਰਹਿਤ ਸੰ
 ਬਹ ਬਿੱਪਨ ਖੀਰ ਅਹਰਖ ਵਾਯੋ ॥ ਅਪਪੇ ਸਨਲਾ
 ਗਜ ਦੁਪਾਤਿ ਗੋਪ ਸਭੇ ਮਨ ਮੈ ਸੁਖ ਪਾਯੋ ॥ ਬਰਚਕ
 ਇਲੇ ॥ ਰਬ ਪੈ ਚਲਿ ਕੈ ਇਕ ਉਤਕ ਅਉਰ ਬਨ
 ਯੋ ॥ ੩੪ ॥ ਸਵਯਾ ਕਉ ਤੈ ਕਬ ਚਰਜ ਦੁਪਤਿ ਸੁ
 ਰਤ ਏਕ ਧਰੀ ਗਿਰ ਬਾਕੀ ॥ ਸੰਗ ਬਨਾਇ ਧਰੀ ਨਗ ਕੋ ਕ
 ਬਾਸਿਆ ਮਕਹੈ ਜਹੰਗੀ ਮਿਨ ਕਾ ਕੀ ॥ ਭੋਜਨ ਖਾਤ ਪੂਤ

ਛਕਿਧੋਵਤਬਾਤਲਖੀਨਪਰੀਕਛੁਵਕੀ॥ਕਉਤ
 ਕਏਕਲਖੈਭਗਵਨਅਉਜੋਪਿਖਵੈਅਟਕੈਮਤਿ
 ਤਾਕੀ॥੩੪੨॥ਸਵੈਯਾ॥ਤੋਭਗਵਨਤਬੈਹੰਸਿਕੈਸ
 ਮਅੰਮਿਤਬਾਤਤਿਨੋਸੰਗਭਖੀ॥ਭਿਜਨਖਤਰ
 ਯੋਹਮੇਰੀਰਲੋਕਸਭੈਪਿਖਵੈਤੁਮਅੰਖੀ॥ਤੋਇ
 ਹੋਚਿਸਮੈਸਭੋਗਪਸੁਨੀਹਕੋਮੁਖਤੋਜਬਸਖ
 ॥ਗਿਆਨਜਨਾ॥ਦਰਕੀਲਈਚਾਜੁਹੈਗੁਰਨ
 ਕਨ੍ਹਦਈਜਬਚਖੀ॥੩੪੩॥ਸਵੈਯਾ॥ਅੰਜੁਲ
 ਜੇਸਭੈਬਿਜਕੇਜਨਕੋਟਪ੍ਰਨਾਮਕਰੈਹਰਅਗੈ॥
 ਭੁਲਗਈਸਭਕੋਮਘਵਾਸੁਨਿਕਨ੍ਹੀਕੇਸਭੀ
 ਤਰਪਗੈ॥ਸੇਵਤਬੈਜੁਪੇਗੋਬਿਖਮੈਸਭਾਘਾਨ
 ਲਗੇਹਰਕੇਜਨਜਗੈ॥ਅਉਗਈਸੁਧਭੁਲਸਭੈ
 ਇਕਕਨ੍ਹੀਕੇਸਮੈਅਨੁਗੈ॥੩੪੪॥ਸਵੈਯਾ॥ਕ
 ਨ੍ਹਕਪੀਸਭਕੋਹਸਿਕੈਮਿਲਿਧਾਮਚਲੈਜੋਉਹੈ
 ਰਤਾਅਘਾ॥ਨੰਦਚਲਿਯੋਬਲਭੰਦੁਚਲਿਯੋਜ
 ਸੁਧਉਚਲੀਨੰਦਲਾਚਿਨਨਘਾ॥ਪੂਜਜਥੈ
 ਇਨਹੁਨਕਰੀਤਬਹੀਕਪਿਇਉਇਨਪੈਧਰਵਪ੍ਰ
 ਘਾ॥ਬੈਰਨਮੰਧਿਕਹੀਇਨਭੀਮਤੋਮਰਗਰਿਯੋਛ
 ਲੋਸੰਪਤਵਾਮਘਾ॥੩੪੫॥ਸਵੈਯਾ॥ਭੁਸੁਤਸੀਲ
 ਸਿਕੈਜਿਨਹੁਨੰਸਰਤਛਡਾਇਲਈਬਗਮੰਝਾ॥ਅ
 ਦਸੰਤਜੁਗਕੋਸੁਰਕੇਗੜ੍ਹਤੇਰਦੇਸਭਜਿਯੋਚਕ

ਬੰਝਾ ਹੈ ਕਰਤ ਸਭ ਹੀ ਜਗ ਕੇ ਅਰੇ ਵਨ ਹਰਿ
 ਹੀ ਜਗ ਸੰਝਾ ਲੋਕ ਨ ਕੇ ਪਤਿ ਸੋ ਮਤਿ ਮੰਦ ਬਿਬ
 ਚਕਰ ਮਘ ਵਾ ਮਤ ਲੰਝਾ ॥੩੪੬॥ ਸਵੈ ॥ ਮਘ
 ਵਾ ਬਚੇ ਮੇਘ ਨ ਸੀ ਗੋਪਨ ਸੀ ਖਿਝੈ ਕੇ ਮਘ ਵਾਤ
 ਜ ਕੈ ਮਨ ਅਨ ਕੋ ਪਰਚੇ ॥ ਮੇਘ ਨ ਜਾਇ ਕਹੀ ਬਰ
 ਖੋ ਬਿਜ ਪੇਸ ਬੀਰ ਹੀ ਮੰਧਿ ਗਚੇ ॥ ਕਰੀ ਯੋ ਬਰਖ
 ਇਤ ਨੀਉ ਨ ਪੈ ਜਿ ਤੇ ਫੁਨ ਏਕ ਨੇ ਪਬ ਚੇ ॥ ਸਭ
 ਭੈ ਨ ਨ ਭੁਤ ਨ ਤਤ ਨ ਪਉ ਤਨ ਤਉ ਅਨ ਮਹੁ ਸ
 ਬ ਚ ਚੇ ॥੩੪੭॥ ਸਵੈ ॥ ਅਥ ਮੇਘ ਬਰਖਾ ॥ ਏਤ
 ਪਾ ॥ ਅਇਸ ਮਨ ਪੁਰੰਦ ਕੇ ਅਪਨੇ ਸਭ ਮੇਘ ਨ ਕਾ
 ਛਾ ਸੁਕਾ ਛੇ ॥ ਧਇ ਚਲੇ ਬਿਜ ਕੇ ਮਰ ਬੇ ਕੁੰਧੇ ਰਿ
 ਸੈ ਰਿ ਸਤੰਘ ਨ ਆਛੇ ॥ ਕੋ ਪਭੇ ਅਰ ਬਰ ਭੇ ਬ
 ਪਬੇ ਕੇ ਚਲੇ ਚਿਗੀ ਯੋ ਜਉ ਬਛੇ ॥ ਛਿਪੁ ਚਲੇ ਕਰ
 ਬੇ ਨਿਪ ਕਰ ਜਛੇ ਡਚਲੇ ਖਨਿਤਾ ਸੁਤ ਪਾਛੇ ॥੩੪੮॥
 ॥ ਸਵੈ ॥ ਰੈਤ ਸੰਖਾ ਸੁਰ ਕੇ ਮਰ ਬੇ ਕੁੰਧੇ ਰਿਯੋ ਜ
 ਲਾ ਮੈ ਜਿ ਨਿਮੰਛਾ ॥ ਸਿਧ ਮਥਿਯੋ ਜਬ ਹੀ ਅਸਰਾ ਸੁਰ
 ਮੇਰਤ ਰੈਤ ਯੋ ਕਛੰ ਪਹੰਛਾ ॥ ਸੇ ਅਬ ਕਾਨਭ ਯੋ ਇਹੰ
 ਰਉਰ ਚਰ ਵਤ ਪੈ ਬਿਜ ਕੇ ਸਭ ਬੰਛਾ ॥ ਬੇਲ ਰਿਖਾ
 ਵਤ ਪੈ ਜਗ ਕੇ ਇਹ ਪੈ ਕਰਤ ਸਭ ਜੀਵਨ ਰੰਛਾ ॥੩੪੯॥
 ॥ ਸਵੈ ॥ ਅਇਸ ਮਨ ਸਭੈ ਮਘ ਵਹ ਰੇ ਪੁਰ ਘੋਰ
 ਘਨੇ ਘਨ ਗਜੈ ॥ ਵਾ ਮਿਨਿ ਯੋ ਗਰਜੈ ਜਨੁਰ ਮਕੇ ਸਮ

ਹਰਵਨਦੁਰਤਬਜੈ॥ ਸੋਪੁਨਸੁਉਨਨਮੈਸੁਨ
 ਗੋਪਦਸੋਰਿਸਕੋਡਕੋਉਛਰਜੈ॥ ਅਇਪਰੋਹਿ
 ਕੇਸਭਪਾਇਨਆਪਨ॥ ਵਿਸੁਹਾਇਕੋਕਜੈ॥ ੩
 ੫॥ ਗੋਪਬਾਗਾਸਵੈਯਾਮੇਘਨਕੋਡਕੋਹਰਿਸਾ
 ਮੁਹਗੋਪਪੁਕਰਤਹੈਦੁਖਮੰਝਾ॥ ਰਛਕੋਹਮਗੀਕੁਰ
 ਨਨਿਪਿਥਿਸਟਭਈਰਿਨਅਉਸਤਸੰਝਾ॥ ਇਕ
 ਬਚੀਨਗਉਪੁਰਕੀਮਗੀਦੁਪਗੀਬਛੋਰੇਅਰਬੀ
 ਝਾਅਗਜਸਿਖਾਮਕੋਰੋਵਤਇਉਜਿਮਹੀਗਬਿਨ
 ਪਿਖਏਪਤਿਰੰਝ॥ ੩੫॥ ਗੋ ; ਫਾਚਕਾਜਪੁਤੋ॥
 ੨॥ ਗੋਤਾਕਾਈਨਬਕੇਸੀਰਿਪੁਕਉਲਨੈਨਕਉਲ
 ਨਭਕਮਲਾਕੋਪਤਿਇਹਬਿਨਤੀਸੁਨੀਜੀਯੋ॥ ਕਾ
 ਮੁਪਕਸਕੇਪੁਹੀਕਾਨਕਗੀਪੁਭਕਾਮਨੀਕੋਕਾਮ
 ਕੋਨਿਵਾਗੀਕਾਮਕੀਜੀਯੋ॥ ਕਮਲਾਸਨਪਤਿਕੁੰਭਕਾ
 ਨਕੋਮਗਈਯਾਕਾਨਕੋਮਕੇਬਧੰਈਯਾਐਸੀਕੀਜੀ
 ਜਤੋਜੀਜੀਯੋ॥ ਕਮਲਾਸਨਪਤਿਕੁੰਭਕਾ
 ਮਕਿਪਾਨਿਪਾਨਿਦਾਸਨਅਗਜਸੁਨਲੀਜੀਯੋ॥ ੩੫
 ੨॥ ਸਵੈਯਾਥੁੰਦਨਤੀਰਨਸੀਸਭਹੀਕਪਿਕੈਬਿਜ
 ਕੋਪੁਰੋਪੋਜਬਪਈਯਾਸੋਸਹਈਨਗਈਕਿਹੰਪੈਸਭ
 ਧਾਮਨਬੋਪਿਧਾਲਗਗਈਯਾਸੋਪਿਥਿਗੋਪਨਨੈਨ
 ਨੋਸੋਬਿਨਤੀਹਰਕੇਅਗੁਆਪੁੰਚਈਯਾਕੋਪਭਰਿ
 ਯੋਹਮਧੈਮਧਵਹਮਗੀਤਮਰਛਕੋਉਠਸਈਯਾ॥ ੩੬

ਸਵੈ ਯਾਦੀ ਸਤ ਪੈਨ ਕੁੰ ਅਰੋਹਿ ਤਿਯੋ ਰਿਸੇ
 ਰਿਸੇ ਤੇ ਘਨ ਅਵੈ ਕੋ । ਭਰੇ ਜਨ ਕੇ ਹਰਗ ਜਤਰ
 ਮਨਿ ਦ'ਤ ਨਿਕ ਮੈ ਡਰੈ ਵੀ ਗੋਪ ਨਜ ਇਕ ਹੀ ਬਿਨਤੀ
 ਹਰ ਪੈ ਸੁਨੀ ਐ ਹਰ ਜੇਤੁ ਮਭੈ ਵੀ । ਸਿੰਘ ਕੇ ਦੇਖ ਤਸਿ
 ਘਨ ਸਿ ਅਰਕੈ ਕੁਪਿ ਕੈ ਜਮ ਲੋਕ ਪਠੈ ॥ ੩੪੪ ॥
 ਸਵੈ ਯਾਦੀ ਕਪਭੇ ਹਮੇ ਪੁਰ ਮੈ ਬਹੁ ਮੇਘ ਨ ਕੇ ਇਹ ਠਾ
 ਰ ਠੇਟਾ । ਜਿਹੋ ਕੇ ਗਜ ਬਾਹਨ ਲੋਗ ਕੈ ਜਿਨਿ ਪੰਥ ਨ ਕੇ
 ਪਰ ਕੇ ਪਿਕਟੇ । ਤੁਮ ਹੋ ਕਰਤਾ ਸਭ ਹੀ ਜਗ ਕੇ ਤੁਮ ਹੀ
 ਸਿਰਾ ਵਨ ਕਟ ਸਟੇ । ਤੁਮ ਸਿਧੀ ਫੁਨ ਦੇਖ ਤੇ ਗੋਪ ਨ ਕੇ
 ਘਨ ਘੋਰ ਡਰਾਵ ਤੇ ਕੇ ਪਲਾਟੇ ॥ ੩੪੫ ॥ ਸਵੈ ਯਾਦੀ ਕਨ
 ਬੰਡੇ ਸੁਨ ਲੋਕ ਤੁਮੈ ਫੁਨਾ ਮਸੁ ਜਾ ਪਕੈ ਤੁਹਿ ਐਠੇ
 ਨੀਰੂਤ ਸਨ ਭੂਮਿ ਪਰ ਧਰ ਥਾਪਿ ਕਰਿ ਯੇਤੁ ਮਹੀ ਪ੍ਰ
 ਭ ਕੇ ਠਾ । ਬੇਰ ਦੇ ਕਰ ਕੇ ਤੁਮ ਹੀ ਜਗ ਮੈ ਛਿਨ ਤਤ ਭ
 ਯੋ ਜਬ ਘੋਰੇ । ਸਿਧੁ ਮਾਥੇ ਤੁਮ ਹੀ ਤੀਖਨੈ ਕਰਿ ਰੀ
 ਨ ਸੁਰਾਸੁਤ ਅਮਿਤ ਬੋਠੇ ॥ ੩੪੬ ॥ ਸਵੈ ਯਾਦੀ ਗੋਪ ਨ ਫੇ
 ਰ ਕੀ ਮੁਖ ਤੇ ਬਿਨ ਤੈ ਹਮੇ ਕੋਊ ਅਉਗਨ ਅਭਾ ਮੇ
 ਘਨ ਮਗ ਬਿਥਰ ਡੇ ਕੁਪਿ ਬਾਲ ਕਮੁਗ ਤਿਯੋ ਤੁਮ
 ਗਾਭਾ ਮੇਘ ਨ ਕੇ ਪਿਥਿ ਪਭ ਯਾਨ ਕਬਹੂ ਤੁਡੈ ਫੁਨ
 ਜੀਵ ਅਸਾਭਾ ਕਨੁ ਅਬੈ ਪੁਸਤੀ ਨੂੰ ਅਪਉਤਰ
 ਡੇ ਸਭ ਗੋਪ ਨਾਭਾ ॥ ੩੪੭ ॥ ਸਵੈ ਯਾਦੀ ਅਇਸ ਪਾਇ ਪੁ
 ਰੇ ਕੇ ਘਨ ਘੋਰ ਘਟਾ ਚੁਓ ਚਿਤੈ ਅਵੈ ਕੈ ਕਰਿ ਕੁ

ਧਕਿਧੋਮਨਮੋਧਿਬਿਜਊਪਰਿਅਨਬਹੁਬਲਪਾ
 ਵੈ॥ ਅਉਅਤਹੀਦਪਲਾਚਮਕੈਬਹੁਬੁਰਨਤੀਰ
 ਨਸੀਬਰਖਵੈ॥ ਕਿਪਕਹੈਹਮਤੋਭਈਦੁਕਸੁਖਤੋ
 ਹਮੈਗਰਜੈਗੰਡਾਵੈ॥ ੩੫॥ ਸਵੈ॥ ॥ ਅਜਭਯੋਉਤ
 ਪਤਬੋਡੇਡਰਮਨਸਭੈਹਰਿਪਾਸਪੁਕਗੋਕਿਪਕਰਿ
 ਹਮਪੈਮਘਵਾਤਿਹੰਤੋਬਿਜਪੈਬਰਖੇਘਨਭਗੋ॥
 ਛਭਯਿਯੋਇਹੰਕੋਤੁਮਹੁਤਿਹੰਤੋਬਿਜਕੇਜਨੁਕਪ
 ਸੰਘਗੋਗੰਛਕੋਤੁਸਭਹੀਜਗਕੇਤੁਮਹੰਛਕੋਹਮ
 ਗਰਖਵੇਗੋ॥ ੩੫॥ ਸਵੈ॥ ॥ ਇਕਿਪਾਲਅਚੈ
 ਭਗਵਨਕਿਪਕਰਿਕੈਇਨਕੋਤੁਮਕਾਛੋਕਿਪਕਰਿ
 ਯੋਹਮਪੈਮਘਵਾਦਿਨਸਤਇਹੰਬਗਯੋਘਨ
 ਗੋਛੋ॥ ਭੰਤਭਲੀਇਨੰਛਨਕੋਤਬਹੀਕਰਿਕੋ
 ਭਯੋਉਠੀਜੀਵਗਯੋਘਟਮੇਘਨਕੋਸਭਗੋਪਨ
 ਕੋਮਨਅਨੰਦਬਾਛੋ॥ ੩੬॥ ਸਵੈ॥ ॥ ਗੋਪਨਕੀ
 ਸੁਨਕੈਬਿਨਤੀਹੋਗੋਪਸਭੈਅਪਣੇਕਰਿਜਣੇ॥ ਮੇ
 ਘਨਕੇਬਧਬੇਕਹੁਕਨਚਲਿਯੋਉਠਕੈਕਰਤੋ
 ਉਤਣੇ॥ ਤਛਬਿਕੋਜਸਉਚਮਹੁਕਬਿਨੈਅਪ
 ਨੇਮਨਮੈਪਹਿਚਣੇ॥ ਇਉਚਲਿਗਯੋਜਿਮਸਿਘ
 ਮਿਗੀਪਿਖਿਆਇਹੈਜਾਨਿਕਿਧੋਮਹਿਡਣੇ॥ ੩੬॥
 ਸਵੈ॥ ॥ ਮੇਘਨਕੇਬਧਕਜਚਲਿਯੋਭਗਵਨਕਿ
 ਧੋਰਸਭੀਤਹੰਤਾ॥ ਹਮਭਯੋਜੁਗਤੀਸਰਮਧਿਮਹਿਯੋ

ਤਿਨਗਵਨਕੈਗਨਅੰਤਾਅਉਧਕੇਬੀਚਬਧੁਬ
 ਰਬੇਕੁਧਕੇਪਕੈਬੈਲਨਬੇਜਿਹੰਸੰਤਾਗੋਪਨਗੋਪਨ
 ਹਛਨਕਾਜਤੁਗਿਯੋਤਿਹੰਕਗਜਜਿਯੋਮਰਮੰਤਾ॥੩
 ੬੨॥ਸਵਯਾ॥ਕਰਬੇਕੁਹੰਛੁਸੁਗੋਪਨਕੀਬਧੁਦਲ
 ਯੋਨਗੋਕਪਹਥਾਤਨਕੋਨਕਗਿਯੋਬਲਰੰਚਕਤਾਨਿ
 ਕਗਿਯੋਜੁਤੋਕਰਬੀਚਜਥਾ॥ਨਚਲੀਤਿਨਕੀਕ
 ਛੁਗੋਪਨਪੈਕਬਿਸਿਆਮਕਹੈਗਜਜਾਹਿਥਾ॥ਮੁਖ
 ਨਿਯਾਇਖਿਸਾਇਚਲਿਯੋਗਿਹਪੈਇਹਬੀਚਚਲੀਜ
 ਗੇਕੁਕਥਾ॥੩੬੩॥ਸਵਯਾ॥ਨੰਦਕੋਨੰਦਬੋਡੇਸੁਖ
 ਕੰਦਰਿਪਅਗਸੁੰਦਰਸੁਬੰਧਿਬਿਸਰਾ॥ਅਨਨਚੰ
 ਦਪੁਤਕਹਮੰਦਕਹੈਕਬਿਸਿਆਮਜਪੈਜਿਹੰਨਰ
 ॥ਤਾਗਿਰਕੋਪਉਠਇਲਯੋਜੋਉਸਪਨਕੋਹਰਤਾਦੁ
 ਖਰਥਰਾਮੇਘਪਥਉਪਗਿਯੋਕਛੁਪਛਤਾਇਗਏ
 ਗਿਹਕਉਠਿਬਾਰਾ॥੩੬੪॥ਸਵਯਾ॥ਕਾਨਉਪਥਲ
 ਯੋਕਰਮੇਗਿਯੋਕਪਗੀਨਹਿਬੰਦਸੁਪਨੀ॥ਫਿਰਕਹੀ
 ਹੰਸਿਕੋਮੁਖਤੋਹਿਕੋਮਘਵਜੁਭਯੋਮਹਿਸਾਨੀ॥
 ਮਾਹਿਰਗਿਯੋਮੁਗਮੈਮਧੁਕੀਟਭਮਾਗਿਯੋਮੈਮਘਵਾ
 ਪਤਿਮਾਨੀ॥ਗੋਪਨਮੈਭਗਵਨਕੀਸੋਊਫੈਲਪਗੀ
 ਜਗਬੀਚਕਹਨੀ॥੩੬੫॥ਸਵਯਾ॥ਗੋਪਨਕੀਕਰਬੇ
 ਕੁਹੰਛੁਸਤਕਿਤਪੈਹਜੀਜਬੋਕਪੋ॥ਇਉਗਿਰਕੋ
 ਤਗਭਿਯੋਉਠਠਾਛਮੇਨੇਪਕੈਪਗਕੋਹਿਕੋਪੋ॥ਜਿਉ

ਜੁਗ ਅੰਤ ਮੈ ਅੰਤ ਕੁੰਭ ਇਕ ਜੀਵਨ ਕੇ ਸਭ ਕੇ ਉ
 ਘੋਘੇ॥ ਜਿਉ ਜਨ ਕੇ ਮਨ ਤੋ ਤੈ ਲੇਖਤਿ ਸੀ ਬਿਧਿ ਮੇ
 ਘਰੇ ਸਭ ਲੇਖੇ॥ ੩੬੬॥ ਸਵੈ ਯਾਹਿ ਇਸਤ ਕੁਤ
 ਉਪਰੋਕਤ ਪਸੁ ਮਖਿਲਾਈ ਸਭ ਗੋਪਣਾ ਕਰਿ ਕਉਤ
 ਕਪੋਰਿ ਪਟਾਰਿ ਦਏ ਬਿਨ ਪੈਧਰੇ ਸਗਲ ਅਮਾਜ
 ਫਾ॥ ਤਿਨ ਮੇਘ ਬਿਦਰਦੇ ਛਿਨ ਮੈ ਜਿਨ ਤੈਤ ਕੇ
 ਸਭ ਏਕ ਗਫਾ॥ ਸਭ ਗੋਪਨ ਕੀ ਕਰ ਬੇਕੁ ਹੁੰਗੁ ਸੁ
 ਸਕੁ ਨਿਲੀਨ ਲਪੇਟਿ ਸਫਾ॥ ੩੬੭॥ ਸਵੈ ਯਾਹਿ
 ਲਈ ਸਭ ਮੇਘ ਲਪੇਟਿ ਸਫਾ ਅਰੁ ਨੀਨੈ ਪਬੁ
 ਪਰਿ ਜਥੈ॥ ਇਹ ਚਕ ਸੋਇ ਹੋ ਗੁਰ ਭਿਗਿ ਚਿਤ
 ਕਰੀ ਮਨ ਬੀਚ ਸਥੈ॥ ਇਹੈ ਤਨ ਕੇ ਮਰਤ ਕਰਤ
 ਸੁਖ ਹੋਇ ਵੈ ਯਾਜੀ ਅਦਨ ਅਥੈ॥ ਇਹੋ ਕੁਤੁ ਮ
 ਧਿਆਨ ਧਰੇ ਸਭ ਹੀਨ ਹੀਧਿਆਨ ਧਰੇ ਤੁਮ ਅਉਰ
 ਕਥੈ॥ ੩੬੮॥ ਸਵੈ ਯਾਹਿ॥ ਸਭ ਮੇਘ ਗਏ ਘਟਿ ਕੇ ਜ
 ਬਹੀਤ ਬਹੀ ਹਰਖੇ ਛੁਨਿ ਗੋਪ ਸਭੈ॥ ਇਹੰ ਭਾਂਤਿ ਲ
 ਗੇ ਕਹੇ ਮੁਖ ਤੋ ਭਗਵਨ ਦਯੋਹ ਮਦਨ ਅਭੈ॥ ਮ
 ਘਵ ਜੁਕਰੀ ਕੁਪਿਰ ਓਹ ਮਉ ਪਰ ਸੋਤਿ ਹੋ ਕਨਹੀ
 ਬੇਲ ਭੈ॥ ਅਬ ਕਨੁ ਪ੍ਰਤ ਪਤੋ ਗੋਘਟਿ ਬਰਦੇ
 ਕਨ ਦੀਸਤ ਬੀਚਨ ਭੈ॥ ੩੬੯॥ ਸਵੈ ਯਾਹਿ॥ ਗੋਪ ਕਹੈ
 ਸਭ ਹੀ ਮੁਖ ਤੋ ਇਹ ਕਨੁ ਬਲੀ ਬਰਹੈ ਬਲ ਮੈ॥
 ਜਿਨਿ ਕੁਰਿ ਕਲੈ ਮਤ ਮੋਹ ਮਰਿਉ ਜਿਨ ਜੁਪ ਸੰਖ

ਸੁਰਸੇਜਲਾਮੈ॥ ਇਹੈ ਕਰਤਾ ਸਭਾ ਜੀਗਕੇ ਅਰੁ
 ਫੈਲਾਹਿ ਓਜਲਾ ਅਉਥਲਾਮੈ॥ ਸੋਊ ਅਇਪ੍ਰਤ
 ਛੁਭਾਇ ਓਬ੍ਰਿਜਮੈ ਜੋਊ ਜੋਗੁ ਜੋਤੈ ਹੋਊ ਫੈਲਾਮੈ॥ ੩
 ੧੧॥ ਸੌਵਾ॥ ਮੋਰਮਰਿਯੋ ਜਿਨ ਕੁਰਿ ਕਿਲੈ ਮਤਿ ਸਿ
 ਧਜਰਾ ਜਿਹ ਸੈਨ ਮਗੀ॥ ਨਰਕਾ ਸੁਜਾਹਿ ਕਰਿ ਓਰਕ
 ਸੀ ਬਿਰਥੀ ਗਜਕੀ ਜਿਹ ਰੰਛ ਕਗੀ॥ ਜਿਹ ਰਾਖਿ ਲੀ
 ਏਪਤਿ ਪੈਦੁ ਪਦੀ ਸਿਲਜਲਗਤਿ ਉਪਗਪਰਪਗੀ॥
 ॥ ਅਤਿ ਕੋਪਤਿ ਮੇਘਨ ਅਓ ਮਘਵਾਇ ਹਰਾਖਿ
 ਲਈ ਨਦਲਲਪਗੀ॥ ੩੧॥ ਸੌਵਾ॥ ਮਘਵਾ
 ਜਿਹ ਫੇਰੀ ਪ੍ਰਤਿਨ ਜਿਹ ਦੈਤ ਮਗੈ ਹੰਕਨੁ ਬ
 ਲੀ॥ ਜਿਹ ਕੋਜਨ ਨਾਮ ਜਪੈ ਮਨ ਮੈ ਜਿਹ ਕੋਫੁ ਨਿਭ
 ਤੈ ਬੀਹਲੀ॥ ਜਿਹ ਤੋ ਸਭਗੋਪਨ ਕੀ ਬਿਪਤਹ
 ਰਿਕੇ ਕਪਤੋ ਛਿਨ ਮਾਹਿਟਲੀ॥ ਤਿਹ ਕੋਲਾਖਿ ਕੈਬ
 ਹਮਭਗਵਾਨ ਕਗੈ ਜਿਹ ਕੀ ਸੁਤ ਕਉਲ ਕਲੀ॥
 ੩੨॥ ਸੌਵਾ॥ ਕਨੁ ਉਪਰਲਾਇ ਓਗਰੁ ਓਗਿਰਧਾ
 ਮਖਿਸਾਇਗਾਇ ਓ ਮਘਵਾ॥ ਸੋਊ ਪਜਿ ਓਬ੍ਰਿਜ
 ਭੁਮਾ ਬੋਥੈ ਜੋਊ ਤੀਸਰਾ ਜਿਭ ਯੋਗਘਵਾ॥ ਅਬ
 ਕਉਤ ਕੋਲੇ ਕਰਿ ਥਾਵਨ ਕੋਜੁਗਾ ਮੈ ਫੁਨਿਰੁ ਪਧਰਿ
 ਓਲਘਵਾ॥ ਬਨ ਐਂਚਹ ਨੀ ਛਿਨ ਮੈ ਪੁਤਨ ਹਰਿ
 ਨਾਮ ਕੋਲੇ ਤਹੇ ਅਘਵਾ॥ ੩੩॥ ਸੌਵਾ॥ ਕਨੁ
 ਬਲੀ ਪ੍ਰਗਾਇ ਓਬ੍ਰਿਜ ਮੈ ਜਿਨ ਗੋਪਨ ਕੋ ਦੁਖ ਕਦੇ

ਸਟੇ॥ ਸੁਖਸਾਧਨਕੇ ਪ੍ਰਗਟਿਤ ਬੰਹੀ ਦੁਖਦੈਤਨ
 ਕੇ ਸੁਨਿਨਾਮ ਘਟੇ॥ ਇਹੈ ਕਰਤਾ ਸਭ ਹੀ ਜਗਕੇ
 ਬਲਿਕੇ ਅਗਇੰਦ੍ਰਿਲੋਕ ਬੋਟੇ॥ ਤਿਹਨਾ ਮਕੇ
 ਲੇਤਕਿਧੈ ਮੁਖਤੋਂ ਲਟਕਾਤ ਸਭੈ ਤਨਦੇਖ ਲਾਟੇ॥
 ੩੭੪॥ ਸਦੈ ੨੪॥ ਕਾਨ ਬਲੀ ਪ੍ਰਗਟਿਓ ਪੁਤਨ ਜਿਨ
 ਮਾਹਿਤ ਗੀ ਨ੍ਰਿਪਕ ਸਪਠੀ॥ ਇਨਹੀ ਰਿਪੁ ਮਾਹਿਤ
 ਰਿਓ ਸੁਤਿਨ ਵਤ ਪੈ ਜਿਨ ਸਿਉ ਇਹ ਬਿੰਤ ਛੁਟੀ
 ॥ ਸਭ ਜਾਪ ਜਪੈ ਮਨ ਮੈਂ ਇਹੋ ਕੇ ਸਭ ਗਪ ਕਹੈ ਇ
 ਹ ਅਹਿ ਹੀ॥ ਅਤਿ ਹੀ ਪ੍ਰਤਿਨ ਫੁਨਿ ਮੇਘ ਨਕੀ
 ਇਨਹੂੰ ਕਰਿ ਦੀਛਿਨ ਮਾਹਿ ਮਹੀ॥ ੩੭੫॥ ਸਦੈ ੨੫॥
 ਗੋਪ ਕਹੈ ਇਹ ਸਾਧਨ ਕੇ ਦੁਖ ਦੁਹਿ ਕਰੈ ਮਨ ਮਾਹਿ ਗ
 ਤੈ॥ ਇਹੈ ਬਲ ਵਨ ਬੈਠੈ ਪ੍ਰਗਟਿਓ ਸੋਓ ਕੋਇ
 ਹੋ ਸੋਛਿਨਾ ਆਇ ਅਡੈ॥ ਸਭ ਲੋਕ ਕਰੈ ਫੁਨਿ ਥਾਪ
 ਤ ਆਕ ਬਿਸਿਮਾ ਮਕਹੈ ਭਗਵਨ ਬੈਠੈ॥ ਤਿਹ ਮੈਥ
 ਲ ਹੀ ਛਿਨ ਮੈਂ ਇਹ ਤੋਂ ਜਿਨ ਕੇ ਮਨ ਮੈਂ ਜਗ ਕਜਤੈ
 ੩੭੬॥ ਸਦੈ ੨੬॥ ਮੇਘ ਗਏ ਪਛੁਤਾਇ ਗ੍ਰਿਹੰ ਕਹੁ
 ਗੋਪਨ ਕੇ ਮਨ ਅਨੰਦ ਬਾਛੈ॥ ਹੁਇ ਇਕ ਠੇ ਸੁਚਲ
 ਗ੍ਰਿਹੰ ਕੇ ਸਭ ਆਇ ਭਏ ਗ੍ਰਿਹੰ ਤਰਠਾਛੈ॥ ਆਇ
 ਲਗੇ ਕਹਨੇ ਤਿਅਸੈ ਇਨਹੀ ਛਿਨ ਮੈਂ ਮਘ ਵਡ
 ਪਿਕਾਛੈ॥ ਸੰਤਿ ਲਹਿਓ ਭਗਵਨ ਹਮੈਂ ਇਨਹੀ ਹ
 ਮੇਰੇ ਸਭ ਹੀ ਦੁਖ ਭਾਛੈ॥ ੩੭੭॥ ਸਦੈ ੨੭॥ ਕੋਪਿ ਭਰੇ

ਤਿਲੋਕੁ ਕੇਰਲਾ ਆਬਰਖੇਰਟਸਾਜ ਅਣੇ। ਭ
 ਗਵਨਜੁ ਠਾਢੁ ਭੋਯੋ ਕਰਲੈ ਗਿਰਪੈ ਕਰਿ ਕਛੁ ਨ
 ਗਣੇ। ਅਤਿ ਤਾਢੁ ਬਿਕੇ ਜਸ ਉਚਮਹਾ ਕਬਿ ਸਿਆ
 ਮ ਕਿਹੈ ਇਹੰ ਭਾਤਿ ਭਣੇ। ਜਿਮਿ ਬੀਰ ਬੋਝੇ ਕਰਿ ਸ
 ਪਰਲੈ ਕਛੁ ਕੈ ਨ ਗਣੇ ਫੁਨਿ ਤੀਰਘਣੇ। ੩੭੮॥ ਸਵੈ
 ਯਾ ਕਰਿ ਕੋ ਪਨਿ ਵਸੈ ਮਘ ਵਰਲਾ ਕਾਨ ਬੋਝੇ
 ਰਬੀਰ ਬ੍ਰਤੀ। ਜਿਮੇ ਕੀਪਿ ਜਲ ਪਰਈ ਸਮਰਿ ਭਿਜਿ ਮ
 ਚੰਡਰ ਮੁੰਡ ਹਿਸੈ ਨਹਤੀ। ਪਛਤਾਇ ਗਇ ਓ ਮਘ
 ਵਗਿ ਹੋ ਕੈ ਨਹਤੀ ਤਿਹ ਕੀਪਤਿ ਏਕਰਤੀ। ਇਮੇ
 ਘਬਿਰ ਰਸੈ ਹਰਿ ਜੀ ਜਿਮੇ ਹਨਿ ਵਸਤ ਕੇ ਪਜ
 ਤੀ। ੩੭੯॥ ਸਵੈ ਯਾ ਕੁਪਿ ਕੈ ਤਿਨੇ ਮਘ ਬਿਰਾਗੈ
 ਜਿਨਿ ਰਾਖਿ ਲਾਇ ਓ ਜਲ ਭੀਤਰ ਹਥੀ। ਜਾਹਿ ਸਿ
 ਲਾਲ ਗਿਪਾਇ ਤਹਿ ਜਿਹ ਰਾਖਿ ਲਈ ਪਰੀਸੁ
 ਅਨਥੀ। ਬੈਰ ਕੈ ਜੋ ਉਪੈ ਇਨੇ ਸੀਸ ਭੋਗੇ ਪਕੈ
 ਹਤ ਹਿ ਅੰਥੀ। ਜੇਹਿ ਤਸੰ ਚਿਤ ਕੈ ਇਹ ਕੀਫੁਨਿ ਸੇ
 ਵ ਕੈ ਤਿਹੰ ਕੈ ਸਾਥੀ। ੪੦॥ ਸਵੈ ਯਾ ਮੇਘ ਨ ਕੋਤ
 ਬਹੀ ਕ੍ਰਿਸਨ ਰਲਾਖਾ ਤਿਹ ਉਪਨਾ ਕਛੁ ਅੰਦਾਕਿ
 ਪਰਿਓ ਅਤਿ ਹੀ ਮਘ ਵਨ ਚਲਿ ਓਤਿਹੰ ਪੈ ਕਛੁ ਤਾ
 ਹਿ ਬਸਾਵਾ। ਜੇਰ ਚਲੈ ਤਿਹੰ ਕੈ ਤਿਹੰ ਸੋ ਕਹਿਹੈ ਸਭ
 ਹੀ ਜਿਸ ਕੈ ਸਭ ਬਾਵਾ। ਮੁੰਡ ਨਿਵਾਇ ਮਨੈ ਦੁਖ ਪਾ
 ਇਗਯੋ ਮਘ ਵਉ ਠਿਧਾ ਮਖਿਸਾਵਾ। ੪੧॥ ਸਵੈ ਯਾ

ਇਹ

ਸੰਕੁਗੋਪਛਤਾਇਗਿੱਕੁੰਡੇਰਈਜਬਕ
 ਨੁਅਨੀ॥ਬਰਖਕਰਿਕਪਕਗੀਬਿਜਪੈਸੁਕਛੁ
 ਰਿਕੈਨਹਿਏਕਗਨੀ॥ਫੁਨਿਤਾਛਬਿਕੀਅਤਿਹਿਓ
 ਪਮਕਬਿਸਿਅਮਕਿਧੋਇੰਭੰਤਿਭਨੀ॥ਪਛ
 ਤਾਇਗੋਪਤਿਲੋਕਨਕੇਜਿਮਿਲੁਦਿਲੇਏਅਰਿ
 ਸੀਸਮਨੀ॥੩੮॥ਸਵੈਯ॥ਜਹਿਨਜਾਨਤਭੇਰ
 ਮੁਨੀਮਨਿਭਇਹਜਪਨਕੋਇਹਜਪੀ॥ਗਜੁਰ
 ਯੋਇਨਹੀਬਲੋਕੋਇਨਹੀਕਬਿਸਿਅਮਪਰਸਭ
 ਥਪੀ॥ਕਰਨਯਹਿਪਗੀਇਹਮੁਗਤਿਮਰਨਕੋਜਗ
 ਕੇਸਭਪਾਪੀ॥ਮਸਤਹੋਰਿਨੈਬਰਨਮੇਰਿਪੁੰਕੋਇਹ
 ਕਨੁਪਤਪੀ॥੩੯॥ਸਵੈਯ॥ਕਰਿਕੋਜਿਹੰਸੰਛਲ
 ਪੈਚਤੁਰਨਨਚੋਰਲਈਸਭਗੋਪਰਛਾ॥ਤਿਨਕਉ
 ਤਕੋਰਖਨਕਰਨਕੋਫੁਨਿਗਖਿਰਹਿਓਵਹੀਚਖ
 ਛਾ॥ਕਨੁਬਿਨਕੁਪਏਉਹਸੋਸੁਕੋਗਬਿਨਹੀਸਮਰੀ
 ਨਜਛਾ॥ਛਿਨਮੋਧਿਬਨਇਲੇਏਬਛੋਰਸਭਗੋ
 ਪਨਕੀਉਨਹੀਸੀਸਛਾ॥੪੦॥ਸਵੈਯ॥ਕਨੁਉ
 ਪਰਿਧਰਿਓਪਰਿਧੰਗਿਰਤਾਤਗੋਪਨਿਕਾਸਭੈ॥ਬਕ
 ਈਬਕਅਉਰੁਗਡਗਤਿਨਵਤਬੀਰਬਪੋਛਿਨ
 ਬੀਚਤਬੈ॥ਜਿਨਕਲੀਕੋਨਥਲੋਛਿਨਭੀਤਰਿਧਿ
 ਆਨਨਛਡਹਿਖਹਿਕਬੈ॥ਸਭਸੰਤਸੁਨੀਇਹਕ
 ਨੁਕਥਾਇਕਅਉਰਕਥਾਸੁਨਿਲੇਹਅਬੈ॥੪੧॥ਸ

ਗੰਧ

੪

ਦੇਆਗੋਪਬਾਚਕਾਨਜਪੁਤਿ॥ ਨੰਦਕੇਅਗੁਜੰਕਾਨ
 ਪਰਕਮਗੋਪਨਜਇਕਹਿਓਸੁਸਬੈ॥ ਦੈਤਅਘਾਸ
 ਰਾਉਗੋਪਨਵਤਯਾਹਿਬਧਿਓਉਡਿਬੀਚਨਭੈ
 ॥ ਫੁਨਿਮਾਰਿਡੀਬਕਈਸਭਗੋਪਨਰਨਦੋਇਹ
 ਕਾਨਅਭੈ॥ ਸੁਨੀਐਪਤਿਕੋਦਿਓਪਵਕਰੈਕਉਪੈ
 ਇਹੋਸੰਸੁਤਨਹਿਲਭੈ॥ ੩੮੬ ॥ ਸੰਵਯਾਗੋਪਨਕੀ
 ਬਿਨਤੀਸੁਨੀਐਪਤਿਧਿਆਨਧਰੈਇਹੋਕੋਰਣਗਾ
 ਮੀ॥ ਧਿਆਨਧਰੈਇਹੋਕੋਮੁਨਿਈਸਭਧਿਆਨਧਰੈ
 ਇਹਕਾਇਕਾਮੀ॥ ਧਿਆਨਧਰੈਇਹੋਕੋਤਿਗੀਯਾਸ
 ਭਧਿਆਨਧਰੈਇਹੋਦੇਖਨਬਾਂਮੀ॥ ਸਤਿਲਾਖਿਯੋਮ
 ਕੈਕਰਤਾਜਗਸਤਿਕਹਿਓਮਤਿਕੈਨਹਿਖਾਮੀ॥ ੩
 ੮੭ ॥ ਸੰਵਯਾਗੋਪਨਬਲੀਪੁਗਾਦਿਓਸਭਗੋ
 ਪਕਹੈਪੁਤਨਾਇਨਮਗੀ॥ ਗੁਬਿਭੀਖਨਯਾਹਿ
 ਦੋਯੋਇਨਹੀਕੁਪਿਰਾਵਨਦੈਤਸੰਘਾਮੀ॥ ਗੋਛਕਰੀ
 ਪੁਲਾਰਹੀਕੀਇਨਹੀਹਰਨਕਸਕੀਉਰਫਗੀ॥
 ਨੰਦਸੁਨੇਪਤਿਲੋਕਨਭੈਇਨਹੀਹਮਗੀਅਖਦੇਹ
 ਉਬਗੀ॥ ੩੮੮ ॥ ਸੰਵਯਾਗੋਪਨਲੋਕਨਕੋਕਰਤਾ
 ਬਿਜਭੀਤਰੈਕਰਤਾਇਹਲੀਲਾ॥ ਸਿਖਿਯੋਨਕੋਬ
 ਰਤਹਰਿਐਇਹਸਧਨਕੋਹਰਤਾਤਨਹੀਲਾ॥ ਗਖਿਲ
 ਈਨੂੰਹੀਸੀਅਕੀਪਤਿਗਖਿਲਈਤੀਅਧਾਰਥਸੀ
 ਲਾਗੋਪਕਹੈਪਤਿਸੰਸੁਨੀਐਇਹੋਕਿਸਨਬਖੀ

ਹਰੀਲਾ ॥ ੨੮੫ ॥ ਸਦਾ ॥ ਦਿਨਬੀਤਗਏਚਕ
 ਏਗਿਰਕੇਹਿਜੀਬਛੁਰੇਸੰਗਲੈਬਨਜਾਵੈ॥ ਜਿ
 ਉਧਮਿਮੁਹਤਿਘਾਸੁਚੁਗੈਭਗਵਾਨਮਹਾਮਨਮੈਸੁ
 ਖੁਪਾਵੈਲੈਮੁਹਲੀਅਪਨੇਕਰਿਮੈਕਰਿਭਾਵਘ
 ਨੇਹਿਤਸੁਖਬਜਾਵੈ॥ ਮੇਹਿਗੈਜੁਸੁਨੈਪਤਨੀਸੁ
 ਮੇਹਿਗੈਧੁਨਿਜੈਸੁਨਿਪਾਵੈ॥ ੨੮੬ ॥ ਸਦਾ ॥ ਭੁ
 ਧਿਕੈਜਿਨਬਲੀਮਰਿਓਛਿਨਮੈਅਗਵਨਕੀਜਿ
 ਨਸੈਨਮਗੀਯੋ॥ ਜਾਇਬਿਭੀਖਨਰਾਜਦਯੋਛਿਨਮੈ
 ਤਿਹੰਕੀਜਿਹੰਲਕਕਗੀਯੋ॥ ਮੁਗਮਾਰਦਯੋਘਟਿਕਨ
 ਕਗੀਰਿਪੁਜਾਸੀਅਕੀਜੀਅਪੀਰਹੀਯੋ॥ ਸੋਬਿਜਭੁ
 ਮਿਬਿਖੈਭਗਵਨਸੁਗਉਅਨਕੇਮਿਸਖੇਲਡਗੀਯੋ
 ॥ ੨੮੭ ॥ ਸਦਾ ॥ ਜਾਹਿਸਹੰਸਫਨੀਤਨਉਪਰਸੇਇ
 ਕਗੀਜਲਭੀਤਰਕੀਯੋ॥ ਜਾਹਿਬਿਭੀਖਨਰਾਜਦਯੋ
 ਅਰੁਜਾਹਿਦਈਕਪਰਵਨਪੀਯੋ॥ ਜਾਹਿਦਯੋਕਰਕੈ
 ਜਗਭੀਤਰਜੀਵਚਰਾਚਰਅਉਗਜਕੀਯੋ॥ ਖੇਲ
 ਤੇਸੋਬਿਜਭੁਮਿਬਿਖੈਜਿਨਕੀਨਸੁਗਸੁਗਬੀਚਣ
 ਗੀਯੋ॥ ੨੮੮ ॥ ਸਦਾ ॥ ਬੀਰਬਡੇਦੁਗਜੋਧਨਅਰਿ
 ਕਜਾਹਿਮਰਾਇਬਡੇਨਛੰਡੀ॥ ਜਾਹਿਮਰਿਓਸਿਸਪਾ
 ਲਾਹਿਸੈਕਰਿਜਨਮੈਕਿਸਨੰਬਰਅੰਡੀ॥ ਖੇਲਤ
 ਹੈਸਉਗਉਅਨਮੈਜੋਉਹੈਜਗਕੇਕਰਤਾਬਧਸੰਡੀ
 ॥ ਅਗਿਸੈਧੁਮਲਪੇਟਤਜਿਉਫਨਗੋਪਕਹਵਤਹੈ

ਇਹ ਛੰਡੀ ॥ ੩੬ ॥ ਸਦੇ ॥ ਕਹਿ ਜੁ ਧਮੇ ਇਕੋ ਟੇਮ
 ਧੁਕੈ ਭਗ ਜਸ ਤਕ ਤੋ ਕੇ ਜਿਹੰਦੀਆ ॥ ਕੁੰਭ ਕਰੰ ਮ
 ਮਿਥਿ ਜਿਨਿ ਪੈ ਅਰੁ ਵਨੇ ਕੇ ਛਿਨ ਮੈ ਬਧ ਕੀ ਆਗਜ
 ਬਿਭੀ ਖਨ ਦੈ ਕਰ ਅਨੰਦ ਅਉ ਪਚਲਿ ਓਸ ਗਲੈ ਕ
 ਹਸੀਆ ॥ ਪਪਨ ਕੇ ਬਧ ਕਰਨ ਸੈ ਅਵਤਾਰ ਬਿਖੈ ਬਿ
 ਜੇ ਕੇ ਅਬਲੀਆ ॥ ੩੬ ॥ ਸਦੇ ॥ ਨੰਦਾ ਚਾ ਜੇਉ
 ਪਮਾਹਿ ਕੀ ਕਰੀ ਪਨਿ ਤੋ ਪਤਿ ਗੋਪਨਿ ਬਤ ਕਹਿੰ
 ਜੇ ਇਹੋ ਕੇ ਬਲੁ ਆਇ ਕਹਿ ਓਗ ਗੋਹ ਮਸੈ ਸੋਉ ਬ
 ਤ ਸਹੀਐ ॥ ਪੁਤ ਕਹਿ ਓ ਬਸੁ ਦੇਵਿ ਕੋ ਦਿਜ ਤਹਿ
 ਮਿਲਿ ਓ ਫੁਨਿ ਮਨੇ ਪੀਐ ॥ ਜੇ ਇਹੋ ਕੇ ਫੁਨਿ ਮਨ ਅ
 ਯੋ ਸੁਤ ਹੀ ਕੀ ਦੇਹ ਗਈ ਨਹੀਐ ॥ ੩੬ ॥ ਅਬ ਇਹੁ
 ਕਾਨੁ ਪਹਿਉ ਕਰ ਬਖਸਵਨ ਅਏ ਕਨ ਬਿਖਾ ॥ ਸ
 ਵੇ ॥ ਦਿਨੇ ਕਰੇ ਬਨ ਮੈ ਹਿਜੀ ਮਧਵ ਤਜਿ
 ਮਨ ਹੀ ਪਹਿ ਅਯੋ ॥ ਪਪਨ ਕੇ ਬਖਸਵਨ ਕੋ ਹਮਿ
 ਤਰ ਪਇਨ ਸੀਸ ਨਿਵੇ ॥ ਅਓ ਕਰੀ ਬਿਨਤੀ ਹਰਿ
 ਕੀ ਅਤਿ ਹੀਤਿ ਤੋ ਭਗਵਨ ਹਿਛੋ ॥ ਚੁਕੁ ਈਹ ਮ
 ਤੋ ਕਹਿ ਓ ਸੰਕੁ ਸੁਕੈ ਹਿਜੀ ਤੁਮ ਕੋ ਨਹਿ ਪਾਯੋ ॥ ੩੬ ॥
 ॥ ਸਦੇ ॥ ਇਹੁ ਚਾ ॥ ਤੁੰ ਜਗ ਕੇ ਕਰਤ ਕਰਨ ਨਿਧਿ ਤੁੰ
 ਸਭ ਲੋਕਨ ਕੇ ਕਰਤਾ ॥ ਤੁੰ ਮੁਕੇ ਮਗਾਹਿ ਪਰਵਨ
 ਭੁਗਿ ਸਲੀਤੀ ਯੋ ਕੇ ਤਰਤਾ ॥ ਤੁੰ ਸਭ ਦੇਵਨ ਕੇ ਪਤਿ
 ਅਰੁ ਸਪਨ ਕੇ ਦੁਖ ਕੋ ਹਰਤਾ ॥ ਜੇ ਤੁਮ ਹੀ ਕਛੁ ਭੁਲ ਕਰੇ

ਤਿਹੋਕੇਛੁਨਿਤੁਤਨੋਕੇਮਰਤਹੈ॥੩੯॥ਸਵੈਛਾ॥ਸੁਨਿ
 ਕਾਨਸਤਕਤਕੀਉਪਮਾਤਬਕਾਮਸੁਧੇਨਗਉਚਲਿ
 ਆਈ॥ਆਇਕਗੀਉਪਮਾਹਿਕੀਬਹੁਬਾਤਨਸੰਕ
 ਬਿਸਿਆਮਬਝਾਈ॥ਗਾਵਤਭੀਗੁਨਕਾਨਰਕੇਇਕ
 ਕਿੰਕਰਆਇਗਈਹਰਿਪਾਈ॥ਸਿਆਮਕਰੋਉਪਮਾਕ
 ਹੀਓਪਤਿਸੰਉਪਮਾਬਹੁਬਾਤਨਭਾਈ॥੩੯੮॥ਸਵੈ
 ਞ॥ਕਾਨਰਕੇਪਗਪੁਜਨਕੇਸਭਦੇਵਪ੍ਰੀਤਜਿਕੈਸੁ
 ਰਾਏ॥ਪਾਇਪਰੇਇਕਪੁਜਤਭੇਇਕਨਚਿਉਠੇ
 ਇਕਮੰਗਲਗਾਏ॥ਸੇਵਕਰੈਹਰਿਕੀਹਿਤਕੈਕਰਿਆ
 ਵਤਕੇਸਹਿਧੁਪਜਗਾਏ॥ਵੈਤਨਕੈਬਧਿਕੈਹਰਿਜੀ
 ਜੁਮਨੇਜਗਮੈਸੁਰਿਫੇਰਿਬਸਾਏ॥੩੯੯॥ਦੁਹਰਾ॥ਦੇਵ
 ਸੰਕੁਆਇਕਸਭੈਸਬਤਜਿਕੈਮਨਮਾਨਾ॥ਹੋਇ
 ਕਤਕਰਨੈਲਗੇਕ੍ਰਿਸਨਉਸਤਤੀਬਨ॥੪੦੦॥ਦੇ
 ਵਬਾਚਾਕਾਖੋਤ॥ਪ੍ਰੇਮਭਰੇਲਾਜਕੇਜਹਜਰੋਉ
 ਵੇਖੀਅਤਬਾਰਿਭਰੇਅਭਰਨਕੀਆਭੋਕੋਪਰਤਹੈ
 ॥ਸੀਲਕੇਹੈਸਿੰਧੁਗੁਨਸਾਗਰਉਜਗਰਕੇਨਗਰਨਵ
 ਲਾਨੈਨੋਰੇਖਨਹਰਤਹੈ॥ਸਤਨਸੰਘਾਈਕਕਾਨੁ
 ਅਵਤਰੀਜੁਕੇਸਪਨਕੈਦੋਹਦੁਖਦੁਰਿਕੋਕਰਤਹੈ॥
 ਮਿਤਪ੍ਰਤਿਪਾਸਕਏਜਗਤਕੋਉਪਰਕਹੈਦੇਖਿਕੈਵੇਦੁ
 ਸਟਜਿਹਜੀਅਤੇਜਰਤਹੈ॥੪੦੧॥ਸਵੈਛਾ॥ਕਾਨਰਕੇ
 ਸੀਸਨਿਵਾਇਸਭੈਸੁਰਾਇਸੁਲੈਚਲਿਧਾਮਗਾਏ

ਹੈ॥ ਗੋਬਿੰਦ ਨਾਮ ਪਰਿਓਹਿ ਕੇਇਹ ਤੇ ਮਨ ਅਨੰਦ
 ਜਾਤ ਭਏ ਹੈ॥ ਗਤਿ ਪਰੇ ਚਲਿ ਕੈ ਭਗਵਾਨ ਸੁਭੇਗਨਿ
 ਅਪਨ ਬੀਚ ਅਏ ਹੈ॥ ਪੁਤ ਭਏ ਜਗ ਕੇ ਦਿਖ ਬੇਕੁੰ
 ਕੀਨ ਸੁਸੰਗ ਬੇਲਨ ਏ ਹੈ॥ ੪੦੨॥ ਇਤਿ ਮਘਾ ਵੰਸ਼ ਮਾ
 ਨਗ ਮਘਾ ਬਿਰਾਦ ਏ ਬ੍ਰਿਜ ਕੀ ਗਿਆ ਕਾ ਗੋਬਿ
 ਰਧ ਨਕਰ ਪਰਧਾਨਿ ਕੇ ਬ੍ਰਹਮਾ ਏ ਦਾਇ ਪੋਰ ਬੁਝੇ
 ਵਨ ਸਹਿਤ ਬਖਸਾਇ ਬਿਰਾਕਗਾ॥ ਅਖੰਤ ਜਜ
 ਮਨਾ ਮਹੰਨ ਵਨ ਗਏ ਗੋਬਿੰਦ ਨਕ ਭਿਤ ਬਾਏ ਕੈਲਾ
 ਏ ਗਏ ਬ੍ਰਹਮ ਪਾਇ॥ ਸਵੈ ੪੦੩॥

ਨਿਸਏ ਕਦੁਆਰਾ ਸਿਕੇ ਹੀਤ ਤਚਲਿ ਓਜ ਮਨਾਮ
 ਹਿਨੁ ਵਨ ਕਾ ਜੈ॥ ਆਇ ਪਰਿਓਜ ਲਮੈ ਬ੍ਰਹਮ ਨਾਜ
 ਕੋ ਪਗਹਿ ਓਸ ਭੋਜੇ ਸਮਾਜੈ॥

॥ ਬਾਧਿ ਚ
 ਲਾਸੰਗ ਲੇ ਬ੍ਰਹਮ ਪਹਿ ਕਾਨ੍ਹ ਕੇ ਬਿਨਹੀ ਕਾ ਪਿਗਾਜੈ
 ॥ ਜਾਇ ਕੈ ਰਾਢ ਕਾ ਬਿਓਜ ਬਾਧੀ ਪਹਿ ਚਨ ਲਾਖੇ ਰਹੀ
 ਆਵਨ ਗਾਜੈ॥ ੪੦੩॥ ਜਾਸਧਾ ਬਾਜਾ ਸਵੈ ੪੦੪॥ ਨੰਦ
 ਬਿਨ ਪ੍ਰਸੰਨ ਨੇ ਭਏ ਸਭ ਹੀ ਮਿਲਿ ਕੈ ਹਰਿ ਜੀ ਪਹਿ
 ਅਏ॥ ਆਇ ਪ੍ਰਨਾਮ ਕਰੇ ਪਰਿ ਪਾਇਨ ਨੰਦ ਤਿਆ
 ਦਿਕ ਤੋ ਪਿਘਾ ਅਏ॥ ਕੈ ਬ੍ਰਹਮ ਤੇ ਨੇ ਸੀ ਬਿਨ ਤੀ
 ਕਾ ਕੈ ਭਗਵਾਨ ਕੈ ਆਇ ਰਿਝੇ॥ ਸੋ ਪਤਿ ਅਜ
 ਗਏ ਉਠਿ ਕੈ ਹਮ ਚੁਫਰੇ ਕੁੰਐ ਨਹੀ ਪਏ॥ ੪੦੪॥

ਤਿਹੁ ਸੁਤੈ ਸੁਤਾ ਹਿਤ ਭੀ ਚੈ ਪਾਇ ਭਗ ਕਿਹੈ ਮੁਖਿ ਨਿਭ

ਕਨ ਬਾਚ ਜਸੁ ਪਾਪੁ ਤਿ॥ ਸਵੈ॥ ਤਤ ਕਹਿ ਓਹ
 ਸਕੈ ਜਸੁ ਪਾਕੁ ਤਤ ਕੇ ਲਿਖਾ ਵਨ ਕੈ ਮਮ ਜੈ ਹੋ
 ॥ ਸਤ ਅਕਾਸ ਪਤਾਲੁ ਸੁਸਤ ਹਿਜਾਇ ਜਹੁ ਤਿ
 ਹਤ ਹੀ ਤੇ ਲਿਖੈ ਹੋ॥ ਜਉ ਮਗਿ ਓਤ ਉਜਾਉ ਜਸੁ ਕੇ
 ਪੁਰ ਅਖੁ ਪਾਉ ਕੁਪਿਤ ਰਖੈ ਹੋ॥ ਨਦ ਕਾਇਮ
 ਲਾਇ ਹੋ ਸੀਧੁ ਸੁਜਾਇ ਮੈ ਤਉ ਜਾਨਨੈ ਹੋ॥ ੪੦੫
 ॥ ਸਵੈ॥ ਗੋਪ ਪੁਨ ਮਗੈ ਕਰਿ ਕੋ ਗਿਹੁ ਤੇ ਹੋ ਸਿਕੈ ਇ
 ਮ ਕਨ ਕਹਿ ਓਹੈ॥ ਗੋਪ ਨ ਕੇ ਪਤਿ ਕੋ ਮਿਲਿ ਹੋਇ ਹ
 ਛੁਤੁ ਨ ਹੀ ਫਨਿ ਸਤਿ ਲਹਿ ਓਹੈ॥ ਗੋਪ ਨ ਕੇ ਮਨ ਕੇ
 ਅਤ ਹੀ ਦੁਖ ਬਾਤੁ ਸੁਨੇ ਹਰਿ ਦੁਰਿ ਬਹਿ ਓਹੈ॥ ਛਾ
 ਰਿ ਅਧੀ ਗਜਾ ਦੀਨੁ ਸਭੋ ਫਨਿ ਧੀ ਗਜ ਕੇ ਮਨ ਗਾਇ
 ਗਹਿ ਓਹੈ॥ ੪੦੬॥ ਸਵੈ॥ ਪ੍ਰਤ ਗਏ ਹਰਿ ਜੀਉ ਤਿ
 ਕੈ ਜਲ ਬੀਚ ਪਸਿਓ ਬਹੁ ਨ ਪਹਿ ਅਯੋ॥ ਅ
 ਇਕੋ ਰਾਛ ਭਯੋ ਜਬ ਹੀ ਨਦੀ ਅਪਤਿ ਪਾਇ ਨੇ ਸ
 ਲਾਪਦਾਇ ਓ॥ ਭਿਤ ਨੇ ਸੋ ਅਜਨੇ ਤੁਮਤ ਤ ਅਨਿ
 ਓਬੀਧਿ ਕੈ ਕਹਿ ਕੈ ਘਿਘ ਆਯੋ॥ ਕਨ ਛਮ ਪਨ
 ਦੇਖ ਕੈ ਗੇਇ ਹੋ ਭੇਦ ਮੈ ਲਾਖਿ ਕੈ ਨਹੀ ਪਾਯੋ॥ ੪੦੭॥
 ਸਵੈ॥ ਜਿਨਿ ਗਜ ਬਿਭੀ ਖਨ ਗੰਢ ਦਯੋ ਸਿਕੈ
 ਜਿਨ ਗਵਨ ਬੇਤ ਮਹਿ ਓਹੈ॥ ਜਹਿ ਮਹਿ ਓਹੁ ਰਨ
 ਮ ਅਘਾਸੁ ਪੈ ਬਲਿ ਕੈ ਛਲੇ ਸੋ ਜੁ ਛਲਿ ਓਹੈ॥
 ਜਹਿ ਜਲੇ ਪਕੀਤੀ ਅਕੋ ਮਧੇ ਬਾਅ ਜੁ ਕਹਿ

ਕਿ॥੪੦॥੮੦॥੧॥ਪਇਨਪਸਿਕੈਬਗਨਜੁਦੇਯੋਨੰਦ
 ਕੈਸਾਥਾ॥ਕਹਿਓਭਗੋਸਹਿਪੰਨਿਚੈਚਲੈਪੁਸਤਕਨ
 ਗਾਥਾ॥੪੦॥੮੦॥੧॥ਸਵੈਯਾ॥ਤਤਕੈਸਾਥਲਯੋਭਗਵਨ
 ਚਲਿਓਪੁਸਤਕਮਨਅਨੰਦਭੀਨੋ॥ਬਹਿਲੋਕਮਿ
 ਲੇਖਿਜਕਕਰਿਕਨਪੁਨਮਪ੍ਰਕ੍ਰਮਕੀਨੋ॥ਪਇਪ
 ਹੋਰਿਕੈਬਹੁਬਾਗਨਰਨਘੋਨੇਰਿਜਲੋਕਨਦੀਨੋ॥
 ਅਨਿਮਿਲਾਇਦਯੋਬਿਜਕਪਤਿਸਤਿਹਮੈਕਰ
 ਤਕਰਿਚੀਨੋ॥੪੧॥੮੦॥੧॥ਸਵੈਯਾ॥ਬਹਿਅਨਿਕਹਿਓ
 ਬਿਜਕਪਤਿਕਨਨਹੀਜਗੋਕਕਰਤੋ॥ਰਜਦਯੋਇ
 ਨਗੀਭਿਭੀਭਨਰਵਨਸੇਧਿਪੁਕਟਕਮੋਗੇ॥ਭਿਤਨ
 ਲੈਬਰਨੇਬਪਓਤਿਹੰਤੋਮੁਹਿਅਨਿਓਯੋਯੀਛ
 ਡੇਗੇ॥ਕੈਜਗੋਕਕਰਤਸਮੁਝੈਇਹੰਕੈਕੈਸਮੁਝੈਨ
 ਹੀਬਰੇ॥੪੧॥੮੦॥੧॥ਸਵੈਯਾ॥ਗੋਪਸਤੋਅਪਨੇਮਨਭੀਤ
 ਸਾਨਿਹੀਇਹੰਭਰਬਿਚਰਿਓਰਿਖਹਿਜਾਇਬੈ
 ਕੁਠਸਭੈਹਮਪੈਇਹੰਤੋਇਤਤਉਚਰਿਓ॥ਤਛਾਓ
 ਕੈਜਸਉਚਮਹਾਕਬਿਨੈਅਪਨੇਮੁਖਤੋਇਮਸਾਹਿਓ
 ॥ਗਿਆਨਹੁਇਪਸੁਗੋਪਨਲੇਹੰਕੈਕਨਸਭੈਕਰਿਕੰਠ
 ਨਡਰਿਓ॥੪੧॥੮੦॥੧॥ਸਵੈਯਾ॥ਜਨਿਕੈਅੰਤਰੰਕਲਖੀਅ
 ਜਬਗਤਿਪਗਤਬਹੀਪਰਸੇਯੋ॥ਦੁਖਜਿਤੋਜੁਹੁਤੇਮ
 ਨਮੈਤਿਤੇਨਹਿਨਾਮਕੇਲੇਵਤਧੋਯੋ॥ਅਇਗਯੋਸੁਪ
 ਨਸੁਤਕੰਤਿਜਾਇਪਿਖੇਤਿਗੀਅਨਰੋਯੋ॥ਜਾਇਅ

Digitized by Panjab Digital Library | www.panjabdigilib.org

ਬੰਧੋ॥ ਚਲ ਚਲੈ ਤੁਹੈ ਤੁਹੈ ਮਨੇ ਸੀਖਰਈ ਇਉ ਬ
 ਧਿਕ ਪੰਧੋ॥ ਅਉ ਸਭ ਧੀਰ ਟਵ ਬੰਧਿਕ ਸੇ ਮਨ ਮੇ
 ਨ ਲਲਾਪਿ ਤੰਬਰ ਕੰਧੋ॥ ੪੧॥ ਸਵੈ॥ ਸੋਊ ਠਿਠਾ ਚ
 ਕਿਧੈ ਬਨ ਮੈਂ ਜੁਗਤੀ ਸਮੈ ਪਤਿ ਜੋ ਉਸੀ ਅ॥ ਜਮ
 ਨ ਪਹਿ ਖੇਲ ਕੈ ਕਰਨ ਕੈ ਘਸਿ ਚੰਦਨ ਭਲਾ ਮੈਂ ਦੀ ਕ
 ਦੀਆ॥ ਭਿਲਾ ਰੰਗਿ ਨੈਨ ਕੀ ਸੈਨ ਨੇ ਸੋ ਸਭ ਗੋਪਨ ਕੇ ਮ
 ਨੁ ਚੋਰ ਲੀਆ॥ ਕਥਿ ਸਿਆਮ ਕਹੈ ਹਸ ਕਰਨ ਕੈ ਭਗ
 ਵਾਨ ਭੋਲੇ ਠਗ ਬੇਸ ਕੀਆ॥ ੪੨॥ ਸਵੈ॥ ਫਿਗ ਜਾਨਿ
 ਮਿਠੀ ਪਤਿ ਕੀ ਸਮੈ ਮੁਖ ਜਾਨਿ ਨਿਸਾ ਪਤਿ ਸੀਛ ਬਿ
 ਪਾਈ॥ ਜਾਨਿ ਕੁੰਗ ਨਿਕੋਰਿ ਪਸੀ ਕਟਿ ਕੰਚਨ ਸੀਤਨ
 ਨੈਨੁ ਤਿਛਾਈ॥ ਪਾਟ ਬਨੇ ਕਰ ਲੀਰ ਲੈ ਦੇ ਜੰਘਵ ਪਰ
 ਤੀਰ ਸੀਉ ਤਿਗਾਈ॥ ਅੰਗ ਪ੍ਰਤੰਗ ਸੁਸੰਗ ਸਿਆਮ ਕ
 ਛੁਊ ਪਮ ਕਹੈ ਅਨਹੀ ਜਾਈ॥ ੪੩॥ ਸਵੈ॥ ਮੁਖ ਜਾ
 ਨਿ ਨਿਸਾ ਪਤਿ ਕੀ ਸਮੈ ਬਨ ਮੈ ਤਿਨ ਗੀਤ ਗਿਣਿ ਅ
 ਰੁਗਾਇ ਗੀਤ ਸੁੰਦਰ ਪੁਨੈ ਸੁਨ ਨਿਮੈ ਬਿਜਰੀ ਤਿਗੀ ਅਸ
 ਭਹੀ ਸੁਨਿ ਪਾਇ ਗੀਤਾਇ ਚਲੀ ਹਰਿ ਕੋ ਮਿਲ ਬੇਕੁੰਤ
 ਸਭ ਕੇ ਮਨ ਮੈ ਜਬ ਭਾਇ ਗੀਤਾ ਮਨੈ ਮਿਗਨੀ ਜੁਵ
 ਤੀਛ ਲਬੇ ਕੁੰਘਟ ਕੇ ਹਰ ਬਨਾਇ ਗੀ॥ ੪੪॥ ਸਵੈ॥
 ਮੁਗਲੀ ਮੁਖ ਕਾਨ੍ਹ ਕੇ ਤੁਹੈ ਤਗੀ ਸਿਆਮ ਕਹੈ ਮੁਖ ਖੁਬ
 ਛਕੀ॥ ਬੇਜ ਭਮੈ ਅਇਪੁ ਚੀਰ ਵਗੈ ਸੁਪਿਹਿ ਯਾਨ
 ਹੀ ਜੁਕ ਛੁ ਮੁਖ ਕੀ॥ ਮੁਖ ਕੋ ਪਖਿਰੁ ਪਕੇ ਬਸਿ ਭਮੈ ਤਿ
 ਈ

ਹੁਇ ਅਤਿ ਹੀ ਕਹਿ ਕਨ ਬਕੀ॥ ਇਕ ਭੂਮਿ ਪਈ ਇਕ ਗ
 ਇਉ ਠੀਤ ਨ ਮੈਂ ਇਕ ਹੁਇ ਹਿਗੀ ਸੁਜ ਕੀ॥੪੨॥ ਅਖ
 ਵੇਈ ਪੂਜਾ॥ ਸਵੈ ਯਾ॥ ਦਿਨ ਪੂਜਨ ਅਇਲਾਗਿ ਓਤਿ
 ਹੋ ਕੇ ਜੋ ਓਗੁ ਅਰਨੀ ਅੰ ਅਤਿ ਕੋ ਹਿਤ ਸੇਵੀ॥ ਜਾਹਿ
 ਪੁਸੰਭ ਨਿਸੰਭ ਮਹਿ ਓਕ ਬਿਸਿਅਮ ਕਹੈ ਜਗਮਤ
 ਅਭੇ ਵੀ॥ ਨਾ ਸਭ ਏ ਜਗਮੈ ਜਿਨੇ ਸਜਿਨ ਹੁੰ ਮਨ ਮੈ
 ਕੁਪਿ ਕੈ ਨ ਹਸੇ ਵੀ॥ ਤਾ ਹੀ ਕੋ ਹੋਤ ਚਲੈ ਤਜਿ ਕੈ ਪੁਗੁ
 ਅਰਨੀ ਗੋਪ ਸੁਪੂਜਨ ਦੇ ਵੀ॥੪੨॥ ਸਵੈ ਯਾ॥ ਅਭੁ
 ਜਾ ਜਿਹ ਕੀ ਜਗਮਾ ਲੁਮੁ ਸੰਭ ਸੰਘ ਨਿਨਾ ਮਜਿ ਸੀ
 ਕੀ॥ ਸਾਧਨ ਵੇਖਨ ਕੀ ਹਰਤ ਕਾ ਬਿਸਿਅਮ ਨ ਸਾਜ
 ਤਤੁ ਸਕਿ ਸੀਕੀ॥ ਸਾਤ ਅਕਾਸ ਪਤਲ ਨ ਸਤਨ
 ਛੇਲਿ ਮਹਿ ਓਜਗਨਾ ਮਇ ਸੀਕੀ॥ ਤਾ ਹੀ ਕੋ ਪੂਜਨ ਦਿਉ
 ਸਲਾਗਿ ਓ ਸਭੇ ਗੋਪ ਚਲੈ ਹਿਤ ਮਾਨਿ ਤਿਸੀ ਕੋ॥੪੨॥
 ਸਵੈ ਯਾ॥ ਮਹਾਰੂ ਅਰੁ ਚੰਡਿ ਕੋ ਚਲੈ ਪੂਜ ਕੇ ਕਾਜਾ॥ ਜ
 ਸੁਰ ਪੁਰ ਤਿਖ ਬਲਿ ਭੰਡ ਅਉ ਸਗਲੇ ਬਿਜਗਾ ਜ
 ਸਭੈ ਮਨ ਮੈ ਹਰਖੇ॥ ਗਹਿ ਅਛਤਿ ਧੁਪ ਧਰਾ ਮੀਤ
 ਵੀਪਕ ਸਮੁਹਿ ਚੰਡਿ ਸਿਵੈ ਸਰਖੇ॥ ਅਤਿ ਅਨੰਦ ਪ੍ਰਾ
 ਪਤਿ ਭੋਤਿ ਨ ਕੰਦੁ ਖਬੇ ਜੁ ਜਿਤੇ ਸਭ ਹੀ ਧਰਖੇ॥ ਕਾ ਬਿ
 ਸਿਅਮ ਅਹੀਗਨ ਕੇ ਜੁ ਹੋਤੇ ਸੁਭ ਭਗਾਧੀ ਹਿਹ ਮੈ ਪ
 ਰਖੇ॥੪੨॥ ਸਵੈ ਯਾ॥ ਏਕੁ ਭੁਜੰਗ ਨਿਕਨ ਬਚ ਕੁਲੀ

ਲਲਾਏਤਨੈਕਨਛੈਗੈ॥ ਸਿਆਹਮਨੇਅਬਨੁਸਹਿ
 ਕੇਤੁਕੇਪਿਡਸਿਓਅਤਿਹੀਕਰਿਜੈਗੈ॥ ਜਿਉਪੁਡਕੇਜ
 ਨਲਾਤਨਮਰਤਜੋਰਕੈਅਤਹੀਏਕਏਗੈ॥ ਹਰਿਪੋਸ
 ਭਨੀਮਿਲਿਕੈਸਭਕੁਕਰੀਭਗਵਨਕੀਓ॥ ੪੨੮॥
 ਏ॥ ਗੋਪਪੁਕਸਤਹੈਮਿਲਿਕੈਸਭਸਿਆਮਕਹੈਮੁ
 ਸਲੀਧਰਭੈਯੋਦਿਖਨਕਉਹਰਤਕਸਤਸੁਖਅਹਏ
 ਟਰਤਦੈਤਮਰੈਯੋਮਹਿਗਸਿਓਅਹਿਸਿਆਮਬਡੇ
 ਮੋਦਹਿਯਾਬਧਕਰਜਕੈਯੋਗਿਭਏਜਿਮਬੈਦਬੁ
 ਲੈਖਤਭੀਰਪੋਜਿਮਬੀਰਬੁਲੈਯੋ॥ ੪੨੯॥ ਸਵੈਯਾ
 ਸੁਨਿਸੋਨਨਿਮੈਹਰਿਬਾਤਪਿਤਉਹਿਸੰਪਹਿਕੋਤਨ
 ਛੇਕਕਰਿਓ॥ ਸਪਕੀਦੈਤਜੀਉਨਹੁਇਕਸੁੰਦਰ
 ਮਨੁਖਦੋਪਰਿਓ॥ ਤਾਛਬਿਕੋਜਸਉਚਮਹਕਬਿ
 ਨੈਬਿਧਿਯਾਮੁਖਤਉਚਰਿਓ॥ ਮਨੁਪੁਨਿਯਪ੍ਰਤ
 ਪਨਤੋਸਸਿਛੀਨਿਲਯੋਰਿਪਦੁਰਿਕਰਿਓ॥ ੪੩੦॥ ਮ
 ਏ॥ ਬਾਮਨਹੋਇਗਇਓਸੁਵੈਪੁਨਿਨਾਮੁਸੁਰਸ
 ਨੈਯੋਨਿਜਕੈ॥ ਕਨਕਹੀਬਤੀਅਹਸਿਕੈਤਿਹਸੋਕ
 ਹੋਰਤੁਅਠਰਕਹੈਕੈ॥ ਨੈਨਨਿਵਇਮਨੈਸੁਖਧਇਸੋਜ
 ਰਪੁਨਾਮਕਰਿਯੋਕਰਤਕੈ॥ ਲੋਗਨਕੇਖਰਤਹਰਤਦੁ
 ਬੀਸਿਆਮਕਹੈਪਤਿਜੋਚਹੁਧਕੈ॥ ੪੩੧॥ ਜੈਗ
 ਚਕ੍ਰਾਮੁਤਿਸਵੈਯਾ॥ ਅੰਤਰਿਖੀਸੁਕੇਸੁਤਕੈਅ
 ਤਿਹਸਕਰਿਓਤਿਹਸੁਪਦਯੋ॥ ਜਹਿਕਹਿਓਤੁਅਸੰ

ਪਸੁਰੋਬਚਨਉਨਯਾਥਿਧਿਮੋਹਿਕੋਯੋਤਾਤਹੀਕੀ
 ਸਪਲਗੋਹਸੋਤਨਬੰਮਨਤੋਅਹਿਸਿਆਮਭਯੋ
 ਹੈ॥ਕਨਤੁਮੈਤਨਭੁਅਤਹੀਤਨਕੋਸਭਪਪਪਗਇ
 ਗਯੈ॥੪੩॥ਸਵੇਖਾ॥ਪੁਜਤਜੇਜਗਮੁਤਸਭੈਜਨ
 ਪੂਜਿਸਭੈਤਿਹੰਡੋਗਨੀਅਏ॥ਕਨਪ੍ਰਕ੍ਰਮਕੋਉਰਧਾਰਿ
 ਸਭੈਮਿਲਿਕੈਉਪਮਾਜਸਗਏ॥ਸੋਰਠਸਾਗਸੁਧ
 ਮਧਗਥਿਲਵਲਭੀਤਰਤਨਬਜਾਏ॥ਗੀਝਰੇ
 ਬਿਜਕੇਸੁਸਭੈਜਨਗੀਝਰੇਜਿਨਹੰਸੁਨਿਪਏ॥੪੩॥
 ਯਦੋਗ॥ਪੂਜਿਚੰਡਿਕੋਭਟਬਡੋਪਰਅਏਮਿਲਿ
 ਦੋਇ॥ਅੰਨਖਾਇਕੋਮਾਤਤੋਹੋਸਰਨਮੈਸੋਇ॥੪੩॥
 ॥ਏਤੀਚੰਡੀ॥ਕੀਰਤੀਪਪਾਵਰੇ॥ਏਤੀਚੰਡੀ
 ਭੀਰੀਕੇ॥ ਅਥਾਥੋਸੁਰਾਸੁਰਦੀ
 ੩ਸੀ॥੨ਮ॥ਜੁਜੁਪਕਰਨਸਮੇ॥ਸਵੇਖਾ॥ਭੋਜਨਕੋਜਸੁ
 ਰਧਹਿਤੇਭਟਿਗਤਿਪਰੇਸੋਉਸੋਇਹੋਹੈ॥ਪ੍ਰਤਭਏਬਨ
 ਬੀਚਗਏਉਠਿਕੈਜਹੰਡੋਲਤਸਿੰਘਸਹੈ॥ਬਿਖ
 ਭਾਸੁਰਥਤਿਹੰਡਉਰਧੋਜਿਹੰਕੋਦੋਇਸੀਗਅਕਾਸ
 ਧਹੋਹੈ॥ਦੇਖਕੈਸੋਹਿਜੁਕਪਕੈਦੋਉਰਥਨਸੋਕਰਿ
 ਜੋਗਹੋਹੈ॥੪੩॥੪੪॥ਸਿੰਗਨਤੰਗਹਿਡਰਿਦੋਯ
 ਸੁਅਠਹਪੈਗਪੈਜਾਏਪਰਿਓਹੈ॥ਫੇਰਿਉਠਿਓਕਰਿਕੋ
 ਪਮਨੈਰਿਕੋਫੇਰਿਸਮੁਹਜੁਪਕਰਿਓਹੈ॥ਫੇਰਿਬਗਾਇ
 ਦੋਯੋਹਿਜੁਕਹੀਜਾਏਗਿਰਿਓਸੁਨਹੀਉਬਰਿਓਹੈ॥ਸ

ਛਤਈਤਿਹਕੀਹਰਿਕੇਕਰਛੁਵਤਹੀਸੁਲਹਿਓਨਮ
ਰਿਓ॥੪੩੫॥ਏਤੋਦੁਖਾਮਰਦੋਰਬਹਾ॥

ਅਥਾਸਿਨਿਨਦਰੁਪਮਪਾਤੋਬਾਸਾਨੀਜੁ

ਧਬਡੇਕਰਿਕੈਤਿਹੰਸੰਗੇਜੰਭਗਵਨਬਡੇਅਰਿਮਰਿਓਨ
ਰੋਤੋ॥ ਮਥੁਰਾਮੈਗਇਓਬਚਨਸੰਗਕਸਕਐਸੇਉ

ਚਰਿਓਡਿਭਗਨੀਸੁਤਿਨੰਦਸੁਤਹਰਿਤੁੰਗਿਪੁਵਾਧਰ
ਭੀਤਰਡਰਿਓਦੈਤੰਸੁਰਅਉਬਕਬੀਗਮਰਿਓਤਿਨੁ

ਜਬਪਉਰਖਹਰਿਓ॥੪੩੫॥ਕਮਚਾਚਪ੍ਰਾਤੋਰੁਤਗਾਸ
ਦੁਖਾਕੋਪਭਰਿਓਮਨਮੈਮਥੁਰਾਪਤਿਚਿਤਕਗੀਇਹੋ

ਮਗੀਐ॥ਇਹੰਕੀਸਮਕਰਜਅਉਰਕਛੁਨੰਤਿਤਾਬਿਧਿ
ਸੋਆਪਨਉਬਰੀਐ॥ਤਬਨਰਦੋਲਿਉਰਿਓਹਸਕੈ

ਸੁਨੀਐਨਿਪਕਰਜਯਕਰੀਐ॥ਛਲਸੋਬਲਸੋਕਬਿ
ਸਿਅਮਕਰੈਅਪਨੇਅਰਿਕੀਸਰਵਹਰੀਐ॥੪੩੬॥

ਸਬਾਗਾਨਰਦੁਪ੍ਰਾਤੋਸਵੈਆ॥ਤਬਕੰਸਪ੍ਰਨਮਕ
ਹੀਕਰਿਕੈਸੁਨੀਐਰਿਖਜੁਤਮਸਤਿਕਹੀਐ॥ਵਕੀਬ੍ਰਿਖ

ਗਜਨੀਦਿਨਮੈਹਮੇਮਨਮੈਬਸਿਕੈਸੁਰਹੀਐ॥ਜਹਿਮਰਿ
ਓਅਧਦੈਤਬਲੀਬਕਪ੍ਰਤਨਜਾਬਨਜਾਇਗਹੀਐ॥

ਤਮਗੀਐਛਲਕੇਕੋਧੋਸੰਗਿਕਿਕੈਬਲਕੈਇਹਬਤਸ
ਹੀਐ॥੪੩੭॥ਕੰਸਬਾਚਕਸਾਦੈਤਪ੍ਰਾਤੋਸਵੈਆ॥ਮੁਨਿ

ਤੰਦਾ॥ਮਿਲਿਕੈਨਿਪਸੰਗਿਹਰਿਓਤਬਕੰਸਬਲੀਇ
ਕੈਤਬੁਲਾਇਓਮਰੁਜਾਇਕਹਿਓਜਸੁਦਸੁਤਪੈਕਹੀ

ਕੇ

ਅਧਾ

ਕੈਇੰਭੰਤਿਪਠਾਇਓ॥ਪਛੇਤੋਪੈਭਗਨੀਭਗਨੀਪ
 ਤਿਡਮਿਜੀਜੀਗਨਪਾਮਰਪਾਇਓ॥ਸੰਗਚੰਡੂਕਹਿਓ
 ਇੰਭੇਦਤਚੈਕਚਿਟਿਅਗਿਰਬੋਲਿਪਠਾਇਓ॥੪
 ੩੫॥ਕੰਸਬਾਚਭਿਸਤਨਪੁਤਿਅਸਵੈਖਾ॥ਭਾਖਿਕਹੀ
 ਸਭਭਿਤਨਸੈਇਕਖੇਲਨਕੰਗਭੂਮਿਬਨੈਯੋ॥ਸੰਗਿ
 ਚੰਡੂਕਹਿਓਮੁਸਟਿਕੈਰਵਜੋਬਿਖੈਗਜਕੋਬਿਕੈਯੋ
 ਆਬੋਲਿਅੰਕੁਕਹੀਯੋਸਥਲੈਕਰਿਨਦਪੁਰੀਮਹਿਜੋ
 ਯੋ॥ਜਗਿਅਬੈਹਮੇਗਿਯੋਇਹਬਤਨਤੋਕਰਿਕੈਹਰਿ
 ਲਿਐਯੋ॥੩੬॥ਸਵੈਖਾ॥ਜਾਹਿਕਹਿਓਜੁਅੰਕੁਕਹਿ
 ਸੋਬਿਜਕੋਪੁਰਮੈਅਬਗਪਹਿਸਿਉਤਾ॥ਜਗਿਅਬੈਹਮ
 ਗਿਯੋਸਿਭਵਇਕੋਲਿਅਵੁਦਕਹਿਓਉਤਾ॥ਤ
 ਛਾਬਿਕੋਜਸੁਉਚਮਹਉਪਜਿਓਕਬਿਕੋਮਨਮੈਇਹਬਿ
 ਉਤਾ॥ਜਿਉਬਨਬੀਚਹੋਮਿਤੁਕੋਸੁਪਰਿਓਮੁਗਵਕ
 ਹਿਕੋਹਿਨਿਉਤਾ॥੪੭॥ਕਾਦੰਬਚਾਗੋਰੋਗ॥ਨਿਪਭੋਜਿ
 ਓਅੰਕੁਕੋਹਮਿਮਨਕੋਘਤਾ॥ਅਬਬਧਕੋਸੀਕੀਕ
 ਥਾਭਈਕਹੁੰਸੋਈਬਤ॥੪੮॥ਸਵੈਖਾ॥ਪ੍ਰਤਚਲਿਓ
 ਤਹੁੰਕੋਉਠਿਸੋਧਿਪੁਰਿਹਰੀਰਘਪੈਤਹੁੰਅਯੋ॥ਦੇਖਤ
 ਜਹਿਦਿਨੇਸਡਮਿਓਮਘਵਜਿਹੁਪੇਖਤਹੀਡਰਪਯੋ॥ਗੁਰ
 ਡੇਰਿਯੋਖਤਹੀਹਰਿਪਇਨਉਪਰਸੀਸਭੁਕਯੋ॥ਪੀਰਭਯੋ
 ਜਦੁਗਇਤਬੈਤਿਹੁੰਸੋਕਪਿਕੈਗਨਦੁਰਮਚਾਇਓ॥੪੯॥ਸਵੈ
 ਖਾ॥ਕੋਪਭਯੋਹਿਪੁਕੋਮਨਮੈਤਬਪਉਕੀਕਨਕੋਚੋਟਲ

ਗਾਈ। ਜੀਨੁ ਨ ਲਗਾਨੀ ਸਿਆਮ ਤਨੈ ਸੁਭਲੀ ਬਿਧਿ ਸੋ ਜਦੁ
 ਹਇ ਬਚਈ। ਫੇਰਿ ਗਹਿਰਿ ਸੋ ਉਪਾਇ ਨਿਤੋਂ ਕਹਿ ਮੇਨ ਹਰਿ ਉਸੁ
 ਦੋਖੈ ਬਗਈ। ਜਿਉ ਲਹਿਕਾ ਬਟਫਕਤ ਹੈ ਤਿ ਮਚਾ ਸੈ
 ਪੈਗ ਪਰਿ ਉਸੁ ਜਈ॥੪੪॥ ਸਵੈ ਆਫੇਰਿ ਸੰਤ ਬੈਬ
 ਲਵਹਿ ਪੁਤ੍ਰੁ ਭਪਸਾਹਿ ਹਿਉ ਪਰਧਾਯੋ। ਲਚਨ ਕਾ ਢਿਬੇ
 ਡਰਵਨ ਕਿਧੀ ਜਿਨ ਤੇ ਨ ਭੋਲੇ ਕਰੋ ਯੋ। ਸਿਆਮ ਦਿਯੋ ਤਿਨ
 ਕੇ ਮੁਖ ਮੈਂ ਕਰਤਾ ਛਬਿਕ ਮਨ ਮੈ ਜਸੁ ਭਯੋ। ਕਨ੍ਹ ਕੇ ਏਕ ਕਾ
 ਲਾਮਨ ਤਨ ਕੇ ਸੀਤ ਪ੍ਰਨ ਨਿਕਾਸਨ ਆਯੋ॥੪੫॥ ਸਵੈ ਆਫੇ
 ਤਿਨ ਬਹੁ ਕਟੀ ਹਰਿ ਤਨ ਸੋ ਤਿਨ ਕੇ ਤਬਦੀਤ ਸੁਭੈ ਬਗੈ
 ਜਿਉ ਆਇ ਮੇਨ ਬਕੈ ਮਨ ਮੈ ਸਮਝਿ ਨ ਕੀਸੋ ਉਹੈ ਗਭਗੈ॥
 ਤਬ ਹੀ ਸੋ ਉਜੁਝਿ ਪਗਛਿਤ ਪੈਨ ਸੋ ਉਛਿਕਿ ਅਪਨ ਘਰ
 ਗੋ। ਅਬ ਕਾਨ੍ਹ ਕੇ ਕਰ ਲਾਗਤੀ ਮਹਿ ਗਿਓ ਦੁਪਾਪ ਸਭੈ
 ਹਰਿਗੋ॥੪੬॥ ਸਵੈ ਆਫੇਰਨ ਜਾ ਬਿਧਿ ਹਮ ਮਹਿ ਚਿਧਿ ਜਿ
 ਕਹਿ ਕੈਨ ਕਾ ਸੁਗਮ ਹਿਓ। ਜਿਉ ਪ੍ਰਲਾਦ ਕੇ ਰਛਨ ਕੇ ਹਰਿ
 ਨਕਸਾ ਮਹਿ ਡਰਿਓ ਨਉ ਬਾਹਿਓ। ਜਿਉ ਮਧ ਕੈ ਟਮੋਰ ਕਹਿ
 ਚਕ੍ਰ ਲੈ ਪਾਵ ਕਲੀਲ ਲਈ ਡਰਾਹਿਓ। ਤਿਉ ਹਰਿ ਸੰਤ ਨ
 ਰਖਨ ਕਉ ਕਹਿ ਕੈ ਅਪਨ ਬਲੁ ਹੈ ਤਪਛਿਓ॥੪੭॥ ਸਵੈ
 ਆਫੇਰਿ ਬਡੇ ਹਿਉ ਕਹਿ ਜੁ ਸੰਗਿ ਗਉ ਅਨਲੈ ਸੁਗਏ ਬਨ
 ਮੈ। ਮਨ ਸੋ ਕਸਬੈ ਹਰਿ ਕੈ ਤਬ ਹੀ ਅਤਿ ਕੋਠ ਨਿਅਨ ਕੈ ਤ
 ਨ ਮੈ। ਫਨਿਤਾ ਛਬਿਕੀ ਅਤਿ ਹਉ ਪਮਾ ਕਹਿ ਸਿਆਮ ਕੇ
 ਇਉ ਉਪਜੀ ਮਨ ਮੈ। ਜਿ ਮਿਸਿਘ ਬਡੀ ਮ੍ਰਗ ਜਨਿ ਬਪਓ

ਛਲੋਸੀਮਿਗਵਕੋਮਨੋਗਨਮੈ॥੪੪੭॥ਇਤਿਕੋਸੀਦੈਤਬਧ

੭॥ ਅਥਮੁਨਨਰਦ੍ਰਿਸ਼ਨਜੁਪੋਅਯੋਆ

ਯਾਤਬਨਰਦ੍ਰਿਸ਼ਨਿਕਟਤਕ੍ਰਿਸਨਕੋ॥ਕਰੀਉਦਰ

ਪੁਰਨਮਨੋਤਿਤਿਸਨਕੋ॥ਗਹਿਉਮਨੀਸਿਰਨਿਆਇਸਿਆਮ

ਤਰਪਗਨਕੋ॥ਹੋਮਨਚਿਚਰਕਹਿਰਾਮਮਹਾਸੰਗਲਗਨਕੋ॥੪

੪੭॥ਮੁਨਿਨਰਦ੍ਰਿਸ਼ਨਜੁਪੁਤਿਆਸਵੈਯਾਅਕੁਰੇ

ਅਗ੍ਰੀਜਹਰਿਸੋਮੁਨਿਪਧਰਿਕੋਇਬਤਸੁਨਈ॥ਗਿਝਹਿ

ਓਅਪੋਨਮਨਮੈਸੁਨਿਅਕੋਸੁੰਦਰੁਪਕਨਈ॥ਖੀਰਬੋਡੋ

ਨਬੀਚਹੋਨੋਤੁਮਐਸੇਕਹਿਓਅਤਿਹੀਛਬਿਪਈ॥ਅ

ਯੰਤਿਉਸੁਪਨੇਰਿਪੁਧਰਿਸਿਕਰਕੀਤੋਤਿਬੋਧੋਤਿਨਾਈ

॥੪੪੮॥੭੭੬॥ਤਬਹੰਉਪਮਤੁਮਰੀਕਹਿਕੋਕਬਿਲਿਅ

ਗਿਰੋਤੁਮੋਜੀਮਰਿਓ॥ਮੁਸਟਕਬਲਸਾਬਚੰਡਹਿਕੋਗਗੁ

ਮਚਿਖੈਬਧਜਉਕਹਿਓ॥ਫਿਰਿਕੰਸਬਡੇਅਪਨੇਰਿਪੁਕੋਗ

ਹਿਕੋਸੁੰਤਪੁਨਨਕੋਹਰਿਓ॥ਗਿਪੁਮਰਿਧਨੇਬਨਅਸੁਰੋ

ਕਟਿਕੰਟਿਸਭੈਧਰਪੈਡਹਿਓ॥੪੪੯॥੭੭੭॥ਇਹੰਕਹਿਨਰਦ

ਕ੍ਰਿਸਨਸੋਚਿਰਭੋਮਨਮਾਂਹਿ॥ਅਬਦਿਨਕੰਸਹਿਕੋਕਹਿ

ਓਮ੍ਰਿਤਕੋਫੁਨਿਨਜਿਕਹਿ॥੪੫੦॥ਮੁਨਨਰਦ੍ਰਿਸ਼ਨਜੁਭੇਕਹਿਓ॥੪

੫੧॥੭੭੮॥ਖੇਲਤੁਗ੍ਰਹਨਸੋਕ੍ਰਿਸਨਅਦਿਨਿਰੰਜਨ

ਸੋਇ॥ਹੁਇਮੇਛਤਸਕਰਕੋਉਕੋਉਪਹੁਅਹੋਇ॥੪੫੨॥

ਸਵੈਯਾਕੋਸਵ ਸੰਗਗ੍ਰਹਨਕੋਬਿਜੁਭੀਮਿਬਿਖੈਸੁਭ

ਖੇਲਮਚੋਯੋਗ੍ਰਹਨਦੇਖਿਤਬੈਬਿਵਸਸੁਗੁਹਿਚੁਰਵਤਿ

ਨਭੰਭਨਅਯੋਗੁਰੁਹਰਿਕੇਬਹੁਤੇਤਿਹੰਕੋਫਿਰਿਕੈ
 ਹਰਿਜੀਲਖਿਪਯੋਯੋਧਾਇਕੈਤਹਿਕੀਰੀਵਗਹੀਬਲ
 ਸੋਧਰਨੀਪਰਮਾਗਿਗਿਰਯੋ ੪੫ ॥ ੩ ॥ ਥਿਵਸੁਸੁਰਕੈ
 ਮਾਹਿਕੈਕਹਿਸਾਧਨਕੈਕਮਾਹਲੀਸੰਗਸਭਗੁਰੁਲੈਅ
 ਏਨਿਸਕਧਮਾ ॥ ੪੫ ॥ ੩ ॥ ਥਿਵਸੁਸੁਰਕੈਚਪਕਰ
 ਕੈਕੋਸਾਗੁਰਅਵਤਤਏ ॥ ਅਖਅ
 ਰੁਗੁਲਾਵਨਕਾਨਕੈਅਯਾਸਵੈਯਾਗਿਪਕੈਹਰਿਮਾ
 ਗਿਏਜਬਹੀਅਕੁਰਕਿਧੋਚਲਿਕੈਤਹੰਅਯੋਸਿ
 ਅਮਕੈਦੇਖਿਪੁਨਮਕਰਿਉਅਪਨੇਮਨਮੈਅਤਹੀ
 ਸੁਖਪਯੋਕੈਸਕਹੀਸੋਉਕੈਬਿਨਤੀਜਦਬਿਰਅ
 ਪਨੇਤਿਹਸਾਥਿਏਯੋਅਕਸਸੰਗਜਜਿਉਫੇਰੀਐ
 ਹਰਿਕੋਤਿਮਬਤਨਤੇਹਰਿਲਿਅਯੋ ॥ ੪੫ ॥ ੩ ॥ ਥਿਵ
 ਰਬਾਚਾਸਵੈਯਾਸੁਨਿਕੈਬਤੀਅਤਿਹੰਕੀਹ
 ਰਿਜੁਪਿਤਧਮਗਏਇਹਬਤਸੁਨਾਈਮਹਿਅਬੈਅ
 ਕੁਰਕੈਥਬੁਲਾਇਪਠਿਓਮਥੁਰੁਕੈਰਈਧੋਖਤਹੀ
 ਤਿਹੰਮੁਗਡਿਨਦਕਹੀਤੁਮੇਤਨਹੈਕੁਸਰਈਕਹੋਕੀ
 ਹੈਕੁਸਰਤਿਕਹਿਓਇਹਤਾਤਿਬਲਿਓਮੁਸਲੀਧਰਤ
 ਈ ॥ ੪੫ ॥ ੩ ॥ ਸੁਨੈਕੈਬਤੀਅੰਸੰਗਗੁਰਨਲੈ
 ਬਿਜਰਜਚਲਿਓਮਥੁਰਕੈਮਗੈਲੈਬਕੈਜਿਨਛੀ
 ਰਘਨੇਧਰਿਕੈਮੁਸਲੀਧਰਸਿਅਮਅਗੈਜਿਹੰਦੇਖ
 ਤਹੀਸੁਖਹੰਤਘਨੇਤਨਕੈਜਿਹੰਦੇਖਤਪਧਭਗੈਸੰ

ਹਰਿਕ੍ਰਿਸਨ ਮੁਸਲੀਧਰ ਭਾਈ ਤਰੀ

ਫੁਲਨ ਕੇ ਬਨ ਸੁੰਦਰ ਮੈ ਸਮ ਕੇ ਹਰਿ ਕੀ ਜ ਦੁਹ ਇਲ
 ਗੈ ॥ ੪੫ ॥ ਸੁੰਦਰ ਮਥੁਰਾ ਹਰਿ ਕੇ ਜਾਨ ਕੀ ਸੁਨੀ ਜੈ ਸੰਧਾ ਬਤ
 ॥ ਤੈ ਬੈਲਗਿ ਹਿਰਨ ਕਰਨ ਭੁਲਿ ਗਈ ਸੁਧਿ ਸਤਾ ॥ ੪੫ ॥
 ਸਦੈ ਖਾਹੈ ਵਨ ਲਾਗਿ ਜੈ ਬੈਲ ਸੁਧਾ ਅਪਨੇ ਮੁਖ ਤੋਇ
 ਤੰਭਾ ਤਿਸੈ ਭਾਖੈ ਕਹੈ ਹੋਤੁ ਹਮਰੇ ਬਿਜੈ ਮੇ ਚਲਤੇ ਹ
 ਠਿਕ ਬਿਜੈ ਮੈ ਫਿਰਿ ਖੈ ॥ ਅਸੈ ਕੰਢੀ ਠਕੈ ਜੀ ਖਮੈ ਨਿਪ
 ਸੁਮੰਜਿ ਇ ਬਤੀ ਅੰ ਇੰਭਾ ਖੈ ॥ ਸੇਕ ਭਗੀ ਮੁਹੁ
 ਇ ਗਿਰੀਧਰੀ ਪਰੇ ਬਤੀ ਅੰ ਨਹੀ ਭਾਖੈ ॥ ੪੫ ॥ ਜਮ
 ਧਾ ਬਾਗ ॥ ਸਦੈ ਖਾਹੈ ॥ ਬਰਹਮਾ ਸਗਲ ਭੈ ਦਰਮ ਹਿਤੇ
 ਹਮਾ ਸਭ ਏਜੈ ਭੈ ਖੈ ॥ ਪਾਲਿ ਬਡੇ ਜੁਕ ਗਿਓ ਤਬ ਹੀ
 ਕੇਕਾ ਜਕਿਧੀ ਨਿਪਵਾ ਬਸੁ ਦੇਵ ਕੈ ਸੁਤ ਬੈਲਿ ਪੈ
 ਖਾ ਪੈ ਹਮੇ ਘਟਿ ਭਗਨਿ ਕੇ ਘਰ ਭੀ ਤਰ ਪੈ ਨਹਿ ਸਿਖ
 ਮਹੈ ਖਾ ॥ ੪੬ ॥ ਸਦੈ ਖਾਹੈ ॥ ਰਥ ਉਪਗੀ ਖਾ ਮਚਕਾਇ ਕੈ
 ਸੇ ਸੰਗ ਲੈ ਸਭ ਗੋਪਤ ਹੁੰ ਕੇ ਗਏ ॥ ਗੁਆਰੀ ਸੁਹੀ ਗਿ
 ਹਮੈ ਜਿਨ ਕੇ ਮਨ ਬੀਚ ਸੁਸੇਕ ਭਏ ॥ ਠਾਢ ਭੈ ਡੀਕਤ
 ਗੋਪ ਜਹਾਂ ਤਿਹ ਠਠਿ ਗਬੈ ਖੈ ਦੋਹੁ ਐਸੁ ਅਏ ॥ ਸੁੰਦਰ
 ਹੈ ਸਿਸੈ ਜਿਨ ਕੇ ਮੁਖ ਕੰਚਨ ਸਤਿ ਨਰੁ ਪਛਏ ॥ ੪
 ੬ ॥ ਅਥ ਅੰਕੁਰ ਕੇ ਸਾਖਸਾ ਕੁਸੁਨ ਜੀ ਮਨ ਉਪਰ
 ਜਾ ਤੁਝਏ ॥ ਸਦੈ ਖਾਹੈ ॥ ਜਬ ਹੀ ਅੰਕੁਰ ਕੇ ਸੰਗਿ ਕੀਧੀ ਜ
 ਮੁਨ ਪੈ ਗਏ ਬਿਜਲੇ ਕਸਬੈ ॥ ਅੰਕੁਰ ਹਿ ਚਿਤ ਕ
 ਗੀ ਮਨ ਮੈ ਅਤਿ ਪਪਕਰਿ ਓਹ ਮੁਹੁ ਸੁ ਅਥੈ ॥ ਤਬ ਹੀ

ਤਜਿਕੈਬਬੀਚਧੀਸਓਜਲਕੇਸੰਧਿਆਕਰਬੇਕੋ
ਤਥੈ॥ਇਹੋਕੇਮਹਿਐਅਬਕੰਸਬਲੀਜੁਭਈਇਹੋਕੋ
ਅਤਿਚਿੰਤਜਥੈ॥੪੬॥੨੦॥ਨਤਜਥੈਅੰਕੁਮ
ਨਹਿਕੋਕਰਿਓਬਿਚਗਾਤਬਹਿਤੋਕੇਜਲਮੈਤਥੈ
ਦਰਸਨਦੀਓਮੁਹਿ॥੪੬੩॥ਅਬਅੰਕੰਦਰਸਨਦ
ਅਜਲਮੈ॥੪੬੪॥ਮੁੰਡਹਜਰੁਜਸਹਸੇਦਸੇ
ਸਕੇਅਸਨਪੈਜੁਬਿਰਜੈ॥ਪ੍ਰੀਤਲਸੈਪਟਚੰਕਰੇ
ਜਿਹੋਕੇਕਰਭੀਤਰਨੰਦਕਛਜੈ॥ਬੀਚਤਥੈਜਮਨ
ਪ੍ਰਗਟਿਓਫੁਨਿਸਧਹਿਕੇਹਰਿਬੇਡਰਿਕਜੈ॥ਜਕੇਕਰੇ
ਓਸਭਹੀਜਗਹੈ, ਜਿਹੋਦੇਖਤਹੀਪਨਸਾਵਨਲਜੈ
॥੪੬੪॥ਸਵੈਆ॥ਜਲਤੇਕਢਿਕੈਮਨਮੈਸੁਖਕੈਮਥੁ
ਹੋਕੋਚਲਿਓਮਨਅਨੰਦਪਈ॥ਧਇਗਾਇਓਨਿਪਕੇ
ਪੁਰਮੈਹਰਿਮਰਨਕੀਨਕਰੀਦੁਚਿਤਈ॥ਕਾਨਜੁਗੁਪ
ਨਿਹਰਨਕੈਮਥੁਕੀਜੁਗੀਸਭਅਨਿਲੁਗਈ॥੪੬੫॥
੧੭੬੪॥ਹਰੀਅਗਮਕੀਸੁਨਿਕੈਬਤੀਅੰਰਬਬੀਚ
ਚਢਿਓਚਲਿਕੈਤਿਹੰਠਉਗਬਿਖੈਸੋਓਅਈ॥ਮੁਹ
ਤੇਦੇਖਿਕੈਗੀਫੁਰਹੀਹਰਿਆਨਨਓਗਹੀਲਿਵਲਾ
ਈ॥ਸੇਕਕਥਾਜਿਤਨੀਮਨਬੀਇਹੰਓਗਨਿਹੰਦਈਬਿ
ਸਰਾਈ॥੪੬੬॥੨੦॥ਮਥੁਪੁਰਕੀਪ੍ਰਭਾਕਬਿਮਨਮੈ
ਕਹੀਬਿਚਗਾਸਭਜਿਹੋਦੇਖਤਸੁਖਬਿਕਰੀਨਹਿਸਕਤ
ਚਗ॥੪੬੭॥ਸਵੈਆ॥ਜਿਹੋਕੇਜਟਿਤਨਗਭੀਤਰਹੈਦਮੈਕੈ

ਦੁਤਿਮਨਹੁ ਬਿਜੁ ਛਟਾ ਜਮੁ ਨ ਜਹੁੰ ਸੁੰਦਰੀ ਰਬੈ
 ਸੁਬਿਰਾਜ ਤਹੈ ਇੰਭਾ ਤਿਅਟਾ ਬ੍ਰਹਮਾ ਜਿਹ ਦੇਖ
 ਤਰੀਝਹੈ ਰਿਝਵੈ ਪਿਖਤਾ ਪਰਿਸੀਸ ਜਟਾ ਇੰਭਾ ਤਿ
 ਪ੍ਰਭਾ ਪਰਿਹੈ ਪੁਰਧੰ ਮਸੁ ਬਤ ਕਰੈ ਸੰਗ ਮੇਘ ਘਟਾ ॥੪
 ੨੫॥ ਸਵੈਖਾ ॥ ਹਰਿ ਆਵਤ ਥੇ ਮਗੁ ਚੀਚ ਚਲਿ ਓਰਿ ਪਕੇ
 ਧੁਬੀ ਆਮ ਗਏ ਕਨਿਹ ਰਿਓ ਜਉ ਸੁਗਏ ਤਿਹੈ ਪੈਪਟ ਤਉ
 ਕੁਪਿ ਕੈਨਿ ਪਕਤਿ ਹਨ ਮਉ ਚਰਿਓ ਕਾਨੁ ਤਥੈ ਰਿਸੈ ਕੇ
 ਨ ਮੈ ਸੰਗ ਅੰਗੁਲ ਕਾਤਿਹੈ ਕੇ ਮੁਖ ਮਰਿਓ ਇਉ ਗਿਰੇ ਗਧ
 ਰਨੀ ਪਰਸੇ ਪਟ ਜਿਉ ਧੁਬੀ ਆਪਟ ਸੰਗਿ ਪੁਰਿਓ ॥੪੬॥
 ੨੬॥ ਕਨੁ ਜੁ ਬਾ ਚੁਗੁਰਨ ਸੀ ਦੋਹਰਾ ॥ ਸਭ ਗੁਰਨ ਸੀ ਤਰਿ ਕਹੀ
 ਰਿਪੁ ਧੁਬੀ ਆਕੁੰ ਭੁਟਿ ॥ ਬਸਤ੍ਰ ਜਿਤੈ ਨਿਪਕੇ ਸਕਲ ਲੇ
 ਹੁ ਸਬਨ ਕੋ ਲੁਟਿ ॥੪੭॥ ਮੋਰਠਾ ॥ ਬਿਜ ਕੇ ਗੁਰ ਅਜਾਨ
 ਬਸਤ੍ਰ ਪਹਿ ਜਿਨ ਤਨਹੀ ॥ ਬਕਤ ਤੀਅ ਅਨਿਰੀ
 ਰਪਨੇ ਤਿਨ ਤਨੈ ॥੪੮॥ ਰਾਜਾ ਬਾ ਚੁਸਕ ਸੀ ਦੋਹਰਾ ॥
 ਵੈਬਰਤ ਤੀਅ ਕੋ ਕਿਸਨ ਮੁੰਡਹੈ ਨਿਹਰਾਇ ॥ ਤਬ ਸੁ
 ਕ ਸੰਪੂਰਿਓ ਨਿਪੈ ਕਹੈ ਮੈ ਕਿਹੰਭਾਇ ॥੪੯॥ ਮੁਕੁਬਾ
 ਰਾਜਾ ਪੁਤਿ ॥ ਸਵੈਖਾ ॥ ਚਤੁਰਭੁਜ ਕੋ ਬਰਵਹਿ ਦਰਬ
 ਰੁਪਾਇ ਸੁਖੀ ਗੁਤਾਹਿ ਕਹੈ ॥ ਹਰਬ ਕਕੋਰੈ ਵਤ ਪੈਤਿਨ
 ਹੁੰ ਅਮਰ ਪੁਰ ਕਛਲੈ ਸੁਲੈ ॥ ਬਹੁਤੈ ਕਰਿ ਲਜਿਤ
 ਹੋਤ ਬਡੈ ਇਮਲੇ ਕੇ ਨੀਤ ਬਿਖੈ ਪੈਕਹੈ ॥ ਹਰਿ ਜਾਨੈ
 ਕਿ ਮੈ ਇਹ ਬੋਰੈ ਖੋਤਿਹੈ ਮੁੰਡੀ ਅਨਿਹਰਾਇ ॥੫੦॥

॥ ੪੬ ॥ ਤਿਹੈ ਭੀ ਕੀਮਤੀ ਤੇਰੀ ਕੀਮਤ ਹੈ ਸੁਖ ਸਾਹਿਬ ॥ ੪੭ ॥
 ॥ ਬਧੈ ਕੋਧੀ ਬੀਕੋ ਕ੍ਰਿਸ਼ਨ ਕਰਿਤਾ ਤਿਯੋ ਕੇ ਕਾਮਾ ਰਥਧ
 ਵਾਇਤ ਬਹੀ ਚਲੈ ਨਿਪਕੇ ਸਾਮ੍ਹਿਧਾਮ ॥ ੪੮ ॥ ਮਦ
 ਯਾ ॥ ਅਗੇਤੀ ਸਿਆਮੀ ਮਿਲਿਯੋ ਬਗਵਨ ਸੁਕਨੁ ਕੇਹ
 ਗਗੇਤਿ ਨ ਭਰਿਯੋ ॥ ਪਾਇ ਪਾਇ ਹਰਿ ਕੇ ਬਹੁ ਬਰਨ ਭੋਜ
 ਨਧਾ ਮਲੋਜਾਇ ਜਿਵਹਿਯੋ ॥ ਤੇ ਕੇ ਪ੍ਰਸੰਨਿਯੋ ਕੇ ਮਗਤ
 ਭਿਯੋ ਬਗਸਾਧਕੀ ਸੰਗਤਿ ਕੋ ਜਿਯੋ ਪਾਇਯੋ ॥ ਜਾਨਿ ਲ
 ਈ ਜੀਯੋ ਕੀਧਨ ਸਿਆਮਤ ਬੈਬਰਵ ਓਹ ਭੀ ਤਿਉ
 ਚਾਹਿਯੋ ॥ ੪੯ ॥ ਪਾਇਯੋ ॥ ਬਗਜ ਬਮਲੀ ਕੋ ਦੋਯੋ ਗੀਤ
 ਮਨੈ ਧਨ ਸਿਆਮਾ ॥ ਫਿਰਿ ਪੁਰਹਟਨੇ ਮੇਗੇ ਕਰਨ ਕੁਬ
 ਗੀਕਾਮ ॥ ੫੦ ॥ ਸੋਵੈ ਯਾਹਰਿ ਆਵਤ ਅਗਮਿਲੀ
 ਕਬਿਜਾਹਰਿ ਕੋਤਿ ਨ ਸੁੰਦਰੁ ਪਨਿਹਾਰਿਯੋ ॥ ਗੰਧਲੇ
 ਨਿਪਲਾਵਨ ਕੇ ਸੁਲਗਾਉਂਦੁ ਯਾਮਨ ਬੀਚ ਬਿਚ
 ਹਿਯੋ ॥ ਪ੍ਰੀਤਲਖੀ ਹਰਿ ਸੰਗਲਗੀ ਹਮੇਤ ਬਹੀਇਹ
 ਭੀ ਤਿਉ ਚਾਹਿਯੋ ॥ ਲਿਖਾਵਹੁ ਲਵਹੁ ਗੀਹ ਮਕੋਕ
 ਬਿਨੈਜ ਸੁਤਾਛ ਬਿਕੋਇ ਮਸਹਿਯੋ ॥ ੫੧ ॥ ਮਦਾ ॥
 ॥ ਜਦੁ ਗੋਇ ਕੋ ਆਇ ਸੁਮਾਨਿ ਤਿਯਾ ਨਿਪਕੇ ਇਹ ਚੰਦ
 ਨ ਦੇਹ ਲਗਾਯੋ ॥ ਸਿਆਮਕੋ ਪਨਿਹਾਰਤ ਹੀ ਕਬਿਸਿਆ
 ਮਮਨੈ ਅਤਿ ਹੀ ਸੁਖੁ ਪਾਯੋ ॥ ਜੋ ਕੇ ਨ ਅੰਤ ਲਖਿਯੋ
 ਬ੍ਰਹਮਾਂ ਕਰਿਕੈ ਮਨ ਪ੍ਰੇਮ ਕਈ ਦਿਨ ਗਾਯੋ ॥ ਭਗਬਡੇਇ
 ਹਮਾ ਲਿਨਕੇ ਹਰਿ ਕੋਤ ਨੇ ਕੇ ਜਿਨਹ ਬਛੁਆਯੋ ॥ ੫੨ ॥

ਸਵੈਯਾ॥ ਹਰਿਏਕਧਰਿਯੋਪਗਧਾਇਨਪੈਅਰੁਥਸੋਹ
 ਥਗਹਿਯੋਕਥਿਜਕੋ॥ ਸੀਧੀਕਹੀਕਥਗੀਤੋਸੋਉਇ
 ਤਨਬਲੁਯੋਜਗਮੈਕਹਕੋ॥ ਜਹਿਮਹਿਯੋਕਥਬੀਰ
 ਅਥੈਕਹਿਕਥਧਸੋਪਤਿਪੈਮਥੁਕੋ॥ ਭਗਬਡੇਇਹ
 ਕੇਜਿਹੰਕਉਪਚਕਹਿਯੋਹਰਿਥੈਰਹੈਤਕੋ॥੪੭੫॥ਕਾ॥
 ਜਾਬਾਜਕਨਪੁਤੋ॥ ਸਵੈਯਾ॥ ਪ੍ਰਭੁਧਾਮਅਥੈਚਲੀ
 ਐਹਮਹੇਇਹਭੰਤਿਕਹਿਯੋਕਥਿਜਹਰਿਸੋ॥ ਅਤਿਹੀ
 ਮੁਖਦੇਖਿਕੋਗੀਛਹੀਸੁਕਹਿਯੋਨਿਪਕੋਬਿਨਹੀਡਰ
 ਸੋ॥ ਹਰਿਜਾਨਿਯੋਕਿਸੋਮੋਹੀਬਸਿਉਇਹਭੰਤਿਕਹਿ
 ਯੋਤਿਹੰਕਛਹੀ॥ ਕਹਿਉਤੁਮਹਸੁਮਨੋਰਥਪੁਰਨ
 ਕੋਸਕੈਕਥਪਉਚਹੀ॥੪੭੬॥ ਸਵੈਯਾ॥ ਕਾਬੇਜਾ
 ਕੋਸਵਾਹਿਕੈਕਾਜਤਥੈਪੁਨਿਦੇਖਨਕੋਗਸਮੈਅਨੁ
 ਗਹਿਯੋ॥ ਤਿਹੰਠਗਬਿਖੇਧਨਸੁੰਦਰਕੋਸੋਉਦੇਖਨਲ
 ਗਿਯੋ॥ ਭਿਤਨਕੋਕਰਤੋਸੁਮਨੋਹਰਿਕੋਮਨਮੈਅਤਿ
 ਹੀਕਪਜਾਗੋਯੋ॥ ਗਭੀਕਸੀਸਦਈਧਨਕੋਦ੍ਰਿੜ
 ਕੋਜਿਹੰਤੋਨਿਪਕੋਧਨੁਭਾਗਿਯੋ॥੪੭੭॥ ਸਵੈਯਾ॥ ਗਭੀ
 ਕਸੀਸਦਈਕਪਕੋਧਨੁਭਾਗਿਯੋ॥ ਤਿਹੰਠਉਗਬਿਖੇ
 ਬਗਸਿਧਮਨੋਦ੍ਰਿਗਕਾਦਿਕੋਠਦੋਪੈਖੈਜੋਉਗਿਰੈ
 ਭੂਮਿਬਿਖੈ॥ ਦੇਖਤਹੀਡਗਹਿਯੋਮਧਵਾਡਗਹਿਯੋ
 ਬ੍ਰਹਮਾਜੋਊਲੇਖਲਿਖੈ॥ ਧਨੁਕੇਦੁਕੁੰਸੰਗਜੋਮੂਰਤ
 ਸਿਯਮਕੋਅਤਿਹੀਸੁਤਿਖੈ॥੪੭੮॥ ਕਾਬੇਜਾ

ਧਾਇਗਯ

੨੯੪॥ ਧਨੁ ਖਤੇ ਜੁ ਮੈ ਬਗਨਿ ਯੋ ਕਿ ਸਨਕ ਥਾ ਕੇ ਕਾ
 ਜਾ ਅੰਤ ਹਿ ਚੁਕ ਮੰਤੋ ਭਈ ਛਮੀ ਐਸੇ ਮਹਾ ਜਾ॥
 ੪੩॥ ਮੰਦਰ ॥ ਧਨੁ ਕੇਟਕ ਰਾਕਸ ਲੈ ਹਰਿ ਜੀ ਬਰ
 ਬੀਰਨ ਕੇ ਸੋਊ ਮਾਨ ਲਾਗਿ ਯੋ॥ ਧਾਇ ਪੇਸ਼ ਨਿਪ ਬੀ
 ਰਤ ਬੈਤਿ ਨ ਕਸਮ ਮੈ ਅਤਿ ਹੀ ਕੁਪ ਜਾਗਿ ਯੋ॥ ਛੇ
 ਰਿਲਾਗਿ ਯੋ ਤਿਨ ਕੇ ਹਰਿ ਮਾਨ ਜੁ ਪਹਿਕੇ ਸਮੇ ਅ
 ਨੁਰਾਗਿ ਯੋ ਸੇਰ ਭਯੋ ਅਤਿ ਰੋਗ ਤਨੁ ਸੁਨਿ ਕੈ ਜਿ
 ਹ ਕੇ ਸਿਵ ਜੁ ਉਠਿ ਭਾਗਿ ਯੋ॥ ੪੪॥ ਕਾਬਤ ॥ ਤੀਨੇ
 ਲੋਕ ਪਾਤਿ ਅਤਿ ਜੁ ਪਕਰਿ ਕੇ ਪਭੋ ਤਉ ਨੇਠ ਉਰ
 ਜਾ ਬਰ ਬੀਰ ਅਤਿ ਸ੍ਵੈਰ ਜੋ॥ ਐਸੇ ਬੀਰ ਗਿਰੇ ਜੋ
 ਸੇਬਾ ਛੀਕੇ ਕਟੇ ਤੋ ਰੁਖ ਗਿਰੇ ਬਿਸੰਤਰਾ ਅਸਿਹ
 ਬਨ ਨਹੀ ਗੋ॥ ਅਤਿ ਹੀ ਤਰੰਗ ਨੀਉ ਠੀਹੈ ਤਨੁ ਜੋ
 ਧਨੁ ਤੈ ਸੀਸ ਸਮ ਬੇਟ ਅਸਿਨ ਕੁਭਾ ਤਿਉ ਬਹੋ॥
 ਗੋਰੇ ਪੈ ਬਰਾਦ ਚੜ੍ਹਿ ਅਏ ਬੇਬਰਾ ਪਤਿ ਗੋਰੇ ਗੋਰੇ
 ਗੋਰੇ ਰੁੜ੍ਹ ਰਤੇ ਰਹੇ॥ ੪੫॥ ੨੧-੨੨॥ ਕਾਪ ਭਰੇ
 ਕਾਨ ਬਲਿ ਭੰਦੁ ਜੁ ਨੇ ਕੀਨੇ ਰਨ ਭਾਗਿ ਗਏ ਭਟਨ
 ਸੁਭਟ ਠਾਢ ਕੇ ਏਹ ਹਿਯੋ॥ ਐਸੇ ਭੁਮ ਪਰ ਬੀਰ ਮਾ
 ਰੇ ਧਨੁ ਕੁਨੇ ਕਮਨ ਕੇ ਸਹਾ ਜਾ ਜੁ ਕੇ ਸੋਰ ਲਾਸੇ
 ਹਿਯੋ॥ ਕੇਤੇ ਉਠਿ ਭਾਗੇ ਤੇ ਜੁ ਪਹਿਕੇ ਛੇਰਿ ਲਾਗੇ
 ਸੋਊ ਮਾ ਬਨ ਹਰ ਰਤ ਤੇ ਕਹਿਯੋ॥ ਗਜ ਨਕੇ
 ਸੁੰਡ ਨ ਤੈ ਐਸੇ ਛੀਟੈ ਛੁਟੀ ਜਤ ਅੰਬਰ ਅਨੁਪਲ

ਨ

ਲਛੀਟਛੀਓਗਹਿਓ॥੪੬॥ਦੋਹਰਾ॥ਕ੍ਰਿਸ
 ਨਹਲੀਧਨੁਕੁਸੰਘਨਰਲਦਯੋਨਘਾਇ॥ਤਿ
 ਨਸੁਨਿਕੈਬਧਸੋਨਪਿਅੰਛੁਨਿਦਯੋਪਰਾਇ॥੪੭॥
 ॥ਸਵੈਯਾ॥ਬੀਚਚੁਮੁਪਸੁਬੀਰਨਕੀਧਨੁਕੁਨਸੋ
 ਬਹੁਬੀਰਸੰਘਗੋ॥ਭਾਗੋਗਏਸੁਬਚੋਤਿਨਤੋਜੋਉ
 ਛਹਿਲੇਸੋਉਛਹਿਮਗੋ॥ਭੁਭਿਪਗੀਚਤੁਗਚ
 ਮੁੰਤਹਸੋਨਤਕੇਸੁਚਲਪਰਨਗੋ॥ਛਉਪਜੀਉ
 ਪਮਾਜੀਯਮੈਗਨਿਭੂਮਿਮਨੋਤਨਭੁਖਨਧੋਗੋ॥੪੮॥
 ॥ਸਵੈਯਾ॥ਜੁਧਕਰਿਛੈਅਤਿਕੋਰੁਰੁੰਗਿਪੁਬੀਰ
 ਕੇਬੀਰਘਨਹਨਿਦੀਨੋ॥ਹੰਨਿਬਿਖੈਜੋਉਜੁਨਹੁ
 ਤੇਸਜਿਅਏਹੁਤੋਜੋਉਸਾਜਨਵੀਨੋ॥ਸੋਭਦਿਭੁ
 ਮਿਗੋਗਨਕੀਤਿਹੰਗਬਿਖੈਅਤਿਸੁੰਦਰਚੀਨੋ॥
 ਛਉਪਜੀਉਪਮਾਜੀਯਮੈਗਨਭੂਮਿਕੰਮਨਹੁਭੁ
 ਖਨਦੀਨੋ॥੪੯॥ਸਵੈਯਾ॥ਧਨੁਕੁਨਸੰਘਿਪੁਮ
 ਰਿਘਨੇਚਲਿਕੈਸੋਉਨਰਬਬਪੰਹਿਅਏ॥ਅ
 ਵਤਹੀਸੁਭਪਾਇਲਗੋਅਤਿਅਨੰਦਸੋਤਿਨਕੰਠ
 ਲਗਏ॥ਗੋਬੇਕਹਪੁਰਦੇਖਨਕੈਬਚਨਉਨਪੇਇ
 ਹੰਭੀਤਿਸੁਨਏ॥ਗੈਨਪਗੀਗਿਹੋਸੇਇਹੋਅਤਿਹੀਮ
 ਨਭੀਤਗਅਨੰਦਪਾਏ॥੫੦॥ਦੋਹਰਾ॥ਸੁਪਨਪਿਖਾ
 ਇਕਕੰਸਨੈਅਤੈਭਖਾਨਕਹਪਾ॥ਅਤਿਬਿਕਾਕਲ
 ਜੀਯਹੋਇਕੈਭ੍ਰਿਤਬੁਲਾਏਭੁਪ॥੫੧॥ਸਵੈਯਾ॥

ਕਸਬਾ ਚਾਉਤ ਬੁਲਾਇ ਕੈ ਰੋਜੈ ਕਹੀ ਇਕ ਖੇਲ ਨ ਕੋਰ
 ਗਭੀ ਮਿ ਬਨਾਵਹੁ ਗਧਨ ਕੈ ਇਕ ਠੰਡ ਖੀਯੋ ਮੇਰੇ ਸਬਹੀ
 ਚਲ ਕੈ ਸੁ ਬੁਲਾਵਹੁ ਕਸਬਾ ਸੀਘ੍ਰ ਕਰੋ ਸੁਇਹੁ ਮੇਰੇ
 ਇਕ ਪੈ ਗਨ ਕੈ ਤਿਸਦਾ ਵਹੁ ਖੇਲ ਬਿਖੈ ਤੁਮ ਮੱਲ ਨ
 ਠਾਢ ਕੈ ਆਪੁ ਸਬੈ ਕਸਿ ਕੈ ਕਟਿ ਆਵਹੁ ॥੪੮॥ ਮੇਰੇ
 ਖਾਉਤ ਸਬੈ ਨਿਪਕਾ ਬਤੀ ਮਸਨਿ ਕੈ ਉਠਿ ਕੈ ਸੋਊ
 ਕਸਬਾ ਕੀ ਨੀਠਾ ਠਾਢ ਕਿਯੋ ਗਜ ਪੋਗ ਬਿਖੈ ਸੁਗਚਿ ਯੋਗ ਭੁ
 ਮਿ ਕੈ ਠੰਡ ਵੀਨੀ ਮੱਲ ਜਹੰਗਿ ਪੁਚੀ ਗਧਨੇ ਪਿਖੈ ਹਿ
 ਪੁਆਵਤ ਜਾਹਿ ਪਸੀਨੀ ਐਸੀ ਬਨਾਇ ਕੈ ਠੰਡ ਸੋਊ
 ਹਰਿ ਕੇ ਗ੍ਰਿਹ ਮਨ ਸਭੇ ਜਿ ਸੁਰੀਨੀ ॥੪੯॥ ਮੇਰੇ ਖਾਉਤ
 ਪਸੇ ਵਕਲੈ ਇਨ ਸੰਗਿ ਚਲਿਯੋ ਚਲਿ ਕੈ ਨਿਪਕਾ ਸਕੇ
 ਪੈ ਗਏ ਆਯੋ ਐਕੈ ਕਹਿਯੋ ਨਿਪਕਾ ਘਰੈ ਤਿਹੰ ਤੇ ਸ
 ਭਗਵਾਨ ਸੀ ਸਭੁ ਕਾਯੋ ਆਗੇ ਪਿਯੋ ਗਜ ਮੱਤ ਮਹਾ
 ਕਹਿਯੋ ਦੁਰਿ ਕੈ ਗਜ ਵਨ ਗਿਸਾਯੋ ਧਾਇ ਪਰੇ ਹਰਿ ਉ
 ਪਗੇ ਮਨੇ ਪੁਨਿ ਕੈ ਉਪਰ ਪਾਸਿ ਧਾਯੋ ॥੫੦॥
 ਖਾਉਤ ਕਪਭਗ ਜਮਤ ਮਹਾ ਭਗਿ ਸੁੰਡ ਲਏ ਭਟ ਸੁੰਦ
 ਰ ਸੋਊ ਸੇਤ ਬਹੀ ਘਨ ਸੋਗ ਗਜਿ ਯੋਜਿ ਹੰਕੀ ਸਮਊ ਪ
 ਮ ਆਗਨ ਕੈ ਉਪੇਟ ਤੋਰਿ ਤਿਹੰ ਕੇ ਪਸੇ ਕ ਬਿਸਿ ਆਮ
 ਕਰੈ ਬਧੈ ਆਗਿ ਜੋ ਉਪੇਟ ਉਪਜੀ ਉਪਮਾ ਜੀ ਯਮੇ
 ਅਪਨੇ ਗਿਪੁ ਸਮੇਨ ਖੇਲ ਤਵੇ ਉਪੇਟ ॥੫੧॥ ਮੇਰੇ ਖਾਉਤ ਤਬ
 ਕੇ ਪਕਰਿਯੋ ਮਨ ਮੇਰੇ ਜਾਤਿ ਯੋਗ ਤਬ ਵੀ ਤਉ ਖੇਲ

ਯੋਯੋ। ਏਕਦਈਗਜਸੰਡਬਿਖੈਕਪਿਦੁਸਗਸੀਸਕੇਬੀ
 ਚਦਯੋਯੋ। ਚੋਟਲਗੇਸਿਰਬੀਚਘਨੀਥਰਨੀਪਰਸੇ
 ਮੁਰਣਾਇਪਯੋਯੋ। ਸੋਮਗਗੇਹਰਿਕੇਬਧਸੋਮਥੁਰਕੋਕੇ
 ਅਗਮਅਜੁਭਯੋਯੋ॥੪੬੬॥ ਇਤਿਗੰਧਧਸਮਪ
 ੪੬੬ ਸਵਯੰ ਕੰਧਧਰਿਯੋਗਜੰਦੀਤਉਖਰਿ
 ਕੈਬੀਚਗੇਰੰਗਭੁਮਿਕੇਦੋਉ॥ ਬੀਰਨਬੀਰਬੰਡਈ
 ਪਿਥਿਯੋਬਲਵਨਲਾਥਿਯੋਇਨਮੱਲਨਸੋਉ॥ ਸਧਨ
 ਦੇਖਿਲਾਥਿਯੋਕਰਤਾਕਰਤਾਜਗਯਾਸਮਅੰਗਨਕੋਉ
 ॥ ਤਤਲਾਥਿਯੋਕਰਿਕੈਲਾਰਿਕਾਨਿਪਕੰਸਲਾਥਿਯੋਮਨ
 ਮੈਧਰਬੋਉ॥੪੬੭॥ ਅਥਮੱਲਨੇਮੰਜਯਾਮਮੈ॥ ਸਵ
 ਯਾ॥ ਤੇਨਿਪਬੈਠਿਸਭਤੁਕੇਭੀਤਰਮੱਲਨਸੰਜਦੁ
 ਗਇਲਗਯੋ। ਮੁਸਟਕੇਸਾਬਲਾਰਿਯੋਮੁਸਲੀਸੁਚੰ
 ਭੁਗਸੇਸਿਖਾਮਜੁਜੁਧਮਚਯੋ। ਭੁਮਿਪਰੋਗਨਕੀਗਿਰ
 ਸੋਹਿਜੁਮਨਭੀਤਰਕੋਪਬਛਯੋ। ਏਕਲਗੀਨਤ
 ਟੰਘਟਿਕਾਧਰਨੀਪਰਤਕਹੰਮਾਰਿਗਿਰਯੋ॥੪੬੮॥ ਇ
 ਤੇਤੰਤੰਮਸਾਮੱਲਬਧਸਮਪਤਗਾਸਵਯੰ॥
 ਮਾਰਿਲਏਰਿਪੁਬੀਰਦੋਉਨਿਪਤਉਮਨਭੀਤਰਕੋਧ
 ਭਰਿਯੋ॥ ਇਨਕੋਭਟਮਗੁਖੇਤਅਬੈਇਹਭੰਤਿਕਹਿਯੋ
 ਅਰੁਸੋਰਕਰਿਯੋ। ਜਦੁਗਭਰਬੁਤਬਪਨਲਗੇਅਪ
 ਨੇਮਨਸੈਨੰਤਿਨੇਕਭਰਿਯੋ। ਜੇਉਆਇਪਰਿਯੋਹਰਿਯੋ
 ਕੁਪਿਕੋਹਰਿਥਪਰਸੋਸੋਉਮਾਰਿਭਰਿਯੋ॥੪੬੯॥ ਸਵਯੰ॥

ਹਰਿਕ੍ਰਿਤ ਚੈਗੰਭੁਮੰਤਿ ਤੇਨਿ ਪ੍ਰਬੋਧੁ ਜੰਤੁ ਪੰਧਿ ਪਗ
 ਧਰਿਯੋ ਕੰਸਲਈ ਕਰਛਲ ਸੰਭਾਰਿ ਕੋ ਪਭਰਿਯੋ ਅਸਿ
 ਖੋਚਿ ਨਿਕਰਿਯੋ ਵਰਿਦਈ ਤਿਹ ਕੇਤਨ ਪੈ ਹਰਿਯੋ ਪਿਗਏ
 ਅਤਿ ਦਵਸੰਭਾਰਿਯੋ ਕੇਸਨ ਤੋਗਹਿ ਕੈ ਰਿਪੁ ਕੈ ਪਰਨੀਪ
 ਰਕੈ ਬਲਤਾਹਿ ਪਛਾਰਿਯੋ ॥੫੦॥ ਮਏ ੨੫ ਗਹਿ ਕੇਸਨ
 ਤੇ ਪਟਕਿਯੋ ਪਰਸੰਗਹਿ ਗੰਭਰ ਤੇਤ ਬਘੀ ਸਦਯੋ ਨਿਪ
 ਮਹਿ ਹੁਲਾਸ ਬਢਿਯੋ

ਜੀਅ ਸੈ ਅਤਿ ਹੋ ਪੁਰਤੀਤ ਸੋਰ ਪਯੋ ਕਚਿ ਸਿਖਾ ਮਪ੍ਰ
 ਤਪਾ ਪਿਖੋ ਹਰਿ ਕੋ ਜਿਨ ਸਧਨ ਗਥਿ ਕੈ ਸਤ੍ਰਛਯੋ ਕਟਿ
 ਬੰਧਨ ਤਤ ਦਏ ਮਨ ਕੇ ਸਭ ਹੀ ਜਗ ਸੈ ਜਸ ਵਹਿ ਲਯੋ
 ॥੫੦॥ ਮਏ ੨੫ ਗਹਿ ਪ੍ਰਕੋਬ ਪਕੈਤ ਬਹੀ ਹਰਿ ਜੂਥਿ ਸੁ
 ਰੰਤ ਕੇ ਘਟ ਕੇ ਉਪਰ ਅਯੋ ਕੰਸ ਕੇ ਬੀਰ ਬਲੀ ਜੂਤੋ
 ਤਿਨ ਦੇਖਤੀ ਸਿਖਾ ਮਕੋ ਕੋ ਪਬਛਯੋ ਸਿਨ ਗਯੋ ਤਿਨ ਪਾ
 ਸਛਾ ਮਿਯੋ ਹਰਿ ਕੇ ਸੰਗ ਅਇਕੋ ਜੁਧ ਮਚਯੋ ਸਿਖਾ ਸੰਭਾ
 ਰਿਤ ਬੈਬਲ ਕੋ ਤਿਨ ਕੋ ਪਰਨੀਪ ਰਮਾ ਗਿਰਿਯੋ ॥੫੦॥

੧੦ ਗੰਭਾਰਾ ਸਦਯੋ ਗਜ ਸੈ ਅਤਿ ਹੋ ਕਪਿਜੁ ਧਕ
 ਰਿਯੋ ਤਿਹ ਤੇਤ ਹਰਿ ਕੋ ਨਹਿ ਪੈਗਏ ਗਵਉ ਮੋਹੰਗਭੁ ਮਥਿ
 ਖੋਕਚਿ ਸਿਖਾ ਮਤ ਹੋ ਪਰੋਕਲੇਗਾ ਨਿਪਰਾਜ ਕੋ ਮਹਿਗ
 ਏਜ ਮੁਨਾਤ ਦਬੀ ਗਭਿਰੋ ਸੋਉ ਅਨ ਮੋਗਾ ਗਥਿ ਸਧਨ ਸੋ
 ਤੁਸੰਘ ਰਿਦੇ ਨਭ ਤੇਤਿਨ ਉਪਰ ਫੁਲ ਪਰੇ ॥੫੦॥ ੨੫
 ੩੧ ਗੰਭਾਰਾ ਸਦਯੋ ਗਜ ਸੈ ਅਤਿ ਹੋ ਕਪਿਜੁ ਧਕ

ਅਥਕੰਸਤਿਅਹੰਮਿਪ੍ਰਸੰਨਾ
 ਇਕਸਿੰਥਿਨਤੋਕਰਤਭਏਕੰਸਕੋਰਹਰੀਆਕਮ
 ਰਹਤਏ॥ ਸਵਯਾ॥ ਰਜਸੁਤਦੁਖਮਨੀਮਨੈਤ
 ਜਿਧਾਮਨਕੋਹਰਿਜੁਪਹਿਅਈ॥ ਆਇਕੋਸੋਪਿਪਿ
 ਆਵਤਭੀਹਰਿਪੈਦੁਖਕੀਸਭਬਤਸੁਨਈ॥ ਰਸਿੰਦ
 ਯੋਸਿਰਭੁਪਰੋਪਦੈਪੰਤਿਹੰਭੀਤਰਛਰਮਿਲਾਈ॥
 ਕੰਠਲਗਾਇਹੀਭਰਤਾਜਰਕਾਤਿਹੰਦੇਖਤਗੀਵਨਿ
 ਵਾਈ॥ ੧੦੪॥ ਮੰਦਾ॥ ਰਿਪੁਕਰਮਕੋਹਰਿਜੁਤਬੰਧੀ
 ਠਿਰਿਕੋਸੋਭੁਮਾਤਪਿਤਪਹਿਅਏ॥ ਤਤਨਮਾਤ
 ਭਏਬਸਿਮੋਹਕੇਪੁਤਦੁਨੰਕੋਸੀਸਨਿਵਏ॥ ਬ੍ਰਹ
 ਮਲਾਖਿਓਤਿਨਕੋਕਰਿਕੋਹਰਿਜੁਤਿਨਕੋਮਨਮੋਹਬ
 ਚਏ॥ ਕੋਬਿਨਤੀਅਤਿਭੀਤਿਕੋਭਾਵਕੋਬੰਧਨਪ
 ਇਨਤੋਛੁਟਵਏ॥ ੧੦੫॥ ਕਾਨਜਬਾਹਨੰਦਾਤਿ॥
 ੧੦੬॥ ਚਲਿਆਇਕੋਸੋਠਿਰਿਨੰਦਕੋਪਾਸਕਿਧੋਤਿ
 ਹੰਸੋਬਿਨਤੀਅਤਿਕੀਨੀ॥ ਹਉਬਸੁਦੇਵਹਿਕੋਸੁ
 ਤਹੋਇਹੰਭੀਤਿਕਹਿਯੋਤਿਨਮਾਨਿਕੋਲੀਨੀ॥ ਜਾ
 ਹੁਕਹਿਯੋਤੁਮਧਾਮਨਕੋਬਤੀਖੰਸੁਨਿਮੋਹਪ੍ਰਜਾ
 ਬਿਜਭੀਨੀ॥ ਨੰਦਗਿਰਿਯੋਸੁਕਹੀਬਿਜਕੀਬਿਨੁ
 ਕਾਨਭਈਸੁਪੁਰੀਸਭਹੀਨੀ॥ ੧੦੬॥ ਮੰਦਾ॥ ਸੀਸਭੂ
 ਕਾਇਗੋਯੋਬਿਜਕੋਅਤਿਹੀਮਨਭੀਤਰਸੋਕਭਯੋਗਾ
 ਜਿਯੋਕੋਉਤਤਮੋਪਛਤਤਹੋਯੋਕੋਉਮਨੋਭ੍ਰਤਭ

ਯੋਗੈ ਪੈਜਿ ਮਾਜ ਬਡੇ ਰਿਪਾਜ ਕੀ ਪੈਰਨ ਮੈ ਪਤਿ ਖੋਇ
 ਗਯੋਗੈ ਯੋਗਿ ਪਜੀਉ ਪਮਾ ਬਸੁ ਦੇਵਗਿ ਸਿਆਮ ਮਨੈ
 ਧਨ ਲੁਟਿ ਲਯੋ ਹੈ ॥ ੫੭ ॥ ਮਨ ਦੇਵ ॥ ੬੦ ॥ ਮਨ ਦੇਵ ॥
 ੬੦ ॥ ਨੰਦ ਆਇ ਬ੍ਰਿਜ ਪੁਗ ਬਿਖੇ ਕਹੀ ਕਿਸਨ ਕੀ
 ਬਤਾ ॥ ਸੁਨ ਤੇ ਸੋ ਕਰੀ ਨੈ ਸਭੈ ਰਨ ਕੀ ਨੈ ਮਤਾ ॥ ੫੦ ॥
 ੫੦ ॥ ਮਨ ਦੇਵ ॥ ੬੦ ॥ ਬਚਿਯੋ ਜਿਨ ਤਤ ਬਡੇ
 ਅਹਿ ਤੇ ਜਿਨ ਤੁੰਬ ਕਬੀਰ ਬਲੀ ਹਨਿ ਦੇ ਯਾ ਜਾ
 ਹਿ ਮਰਿਯੋ ਅਘਨ ਮਮ ਹਰਿ ਪੁਪੈ ਪਿਅਰ ਵਾ ਮਸ
 ਲੀ ਪਰਭੋ ਯਾ ਜੋਤ ਪਸਿਯਾ ਕਹਿ ਕੈ ਪ੍ਰਭੁ ਤੇ ਕਾ ਬਿਸਿਆ
 ਮ ਕਹੈ ਪਰਿਪਾਇ ਨ ਲੈ ਯਾ ॥ ਸੋ ਪੁਰਬਾ ਸਿਨ ਛੀਨ ਲ
 ਯੋ ਹਮ ਤੇ ਸੁਨੀ ਐ ਸਖੀ ਪੁਤ ਕਨੈ ਯਾ ॥ ੫੦ ॥ ਮਨ ਦੇ
 ਯਾ ॥ ਸੁਨਿ ਕੈ ਇਹ ਬਤ ਸਭੈ ਮਿਲਿ ਰਹਿ ਨਿਪੈ ਮਿਲਿ
 ਕੈ ਤਿਨ ਸੋ ਕਸੁ ਕੀਨੈ ॥ ਅਨੰਦ ਦੁਰਿ ਕਹਿਯੋ ਮਨ ਤੇ
 ਹਰਿ ਯਾਨਾ ਬਿਖੇ ਤਿਨ ਤੁੰ ਮਨ ਦੀਨੈ ॥ ਧਰਨੀ ਪਸੇ
 ਮੁਗਣਾ ਇਗਿਰੀ ਸੁਪਰਿਯੋ ਤਿਨ ਕੇ ਤਨ ਤੇ ਸੁਪਸੀਨੈ
 ॥ ਹਰ ਕਲੇ ਨ ਲਗੀ ਸਭ ਹੀ ਸੁਭ ਯੋ ਸੁਖ ਤੇ ਤਿਨ ਕੇ
 ਤਨ ਹੀਨੈ ॥ ੫੧ ॥ ਮਨ ਦੇਵ ॥ ਅਤਿ ਆਤਮ ਰੂਪ ਹਰਿ ਪ੍ਰੀਤ
 ਹਿ ਸੋ ਕ ਬਿਸਿਆ ਮ ਕਹੈ ਹਰਿ ਕੇ ਗਨ ਗਵੈ ॥ ਸੋ ਰਠ ਸੁਧ
 ਮ ਲਾਗ ਬਿਲਾਵ ਲਾਸੀ ਗਭੀ ਤਰਤ ਨ ਬਸ ਵੈ ॥
 ਯਾਨ ਪਰ ਤਿਹ ਤੇ ਜੀ ਯਮੈ ਤਿਹ ਯਾਨ ਹਿ ਤੇ ਅਤਿ
 ਹੀ ਦੁਖ ਪਵੈ ॥ ਯੋ ਮੁਗਣਾ ਵਤ ਹੈ ਮੁਖਤਾ ਸਸਜਿਯੋ

ਪਿਖਿਕੰਜਮਨੇਮੁਰਣਵੈ॥੫੧॥੨੬੬॥ਪੁਰਬ
 ਸਿਨਸੰਗਚੇਹਰਿਜੁਹਮਹੁਮਨਤੋਜਦੁਗਇਚਿਸਰੀ
 ॥ਤਿਯਾਗਿਗਏਹਮਕੋਇਹਠਹਮਉਪਰਤੋਅਤਿਪੁ
 ਤਸੁਟਗੀ॥ਪੈਕਹਿਕੈਨਕਛੁਪਠਯੋਤਿਨਤੀਯਨਕੇ
 ਬਸਿਤੋਗਿਰਧਰੀ॥ਏਕਗਿਰੀਕੁੰਐਸੇਧਰਾਇਕਕੁਕ
 ਤਹੈਸੁਹਰੀਹਰੀ॥੫੨॥੨੬੭॥ਇਹਭਾਤਿਸੋ
 ਗੁਣਨਿਬੋਲਤਹੈਅਪਨੇਜੀਯਮੈਅਤਿਮਾਨਿਉ
 ਦਸੀ॥ਸੇਕਬਛਿਯੋਤਿਨਕੇਜੀਯਮੈਹਰਿਡਗਿਗਏ
 ਹਿਤਕੀਤਿਨਠਸੀ॥ਅੰਗਿਸਿਮਾਨਿਕਹੈਮੁਖਤੋਜ
 ਦੁਗਇਨਮਨਤੋਲੇਗਨਹੰਸੀ॥ਤਿਯਾਗਹਮੈਸੁਗ
 ਏਬਿਜਮੈਪੁਰਬ॥ਸਿਨਸੰਗਠਧੋਬਿਜਬਸੀ॥
 ੧੩॥੨੬੮॥ਹੋਰਨਕੈਸਕੁਗੁਣਨਿਯਮਿਲਿਐ
 ਸੇਕਹਿਯੋਅਤਿਹੋਇਬਿਚਰੀ॥ਤਿਯਾਗਿਬਿਜੈ
 ਮਥੁਰਾਮੈਗਏਤਜਿਨੇਹਅਨੇਹਕੀਬਤਸਿੰਚਰੀ
 ॥ਏਕਗਿਰੈਧਰੋਕਹਿਕੈਇਕਐਸੇਸਭਾਰਿਕਹੈਬਿ
 ਜਨਗੀ॥ਗੀਸਜਨੀਸੁਨੀਐਬਤੀਅੰਬਿਜਨਰਿ
 ਸਭੈਬਿਜਨਥਾਬਿਸਰੀ॥੫੩॥੨੬੯॥ਪੁਰਬ
 ਯਾਸਿਯਮਚਿਤਾਰਿਸਭੈਤਹੰਗੁਣਨਿਸਿਯਮਕਹੈ
 ਜੁਹੁਤੀਬਡਭਗੀ॥ਤਿਯਾਗਿਦਈਸੁਧਅੰਗਸਭੈ
 ਹਰਿਬਤਨਕੇਸਭੀਤਰਧਗੀ॥ਏਕਗਿਰੀਧਰੁਉਬਿ
 ਸੁਧੀਇਕਪੈਕਰਨਹੀਬਿਖੈਅਨਰਗੀ॥ਕੈਸੁਧਿਸਿਯ

ਮੇਕੇਖੇਲਨਕੀਮਿਲਿਕੈਸਤੁਗੁਰਨਿਰੋਵਨਲਗੀ।

॥੧੧੫॥ ॥੧੧੫॥ ॥੧੧੫॥ ॥੧੧੫॥ ॥੧੧੫॥

ਉਤਤੋਇਹੁਗੁਰਨਿਕੀਭੀਰਸਾਇਤਕਨੁ

ਕਥਾਭਈਤਹਿਸੁਨਾਊ।ਲੀਪਕੈਭੁਮਹਿਗੋਬਰਸੇ

ਕਬੀਸਿਆਮਕਹੋਸਭਪੈਹਿਤਗਾਊ।ਕਨੁਬੈਠਾਇਕੈ

ਸਿਆਮਕਹੋਕਬੀਪੈਗਰਗੋਸੁਪਵਿਤਹਿਠਊ।ਮੰਤ

ਗਇਤੀਕੋਤਹਿਦਯੋਜੋਊਭਗੀਖਾਧਨਾਧਨਾਊ

॥੧੧੬॥ ॥੧੧੬॥ ॥੧੧੬॥ ॥੧੧੬॥ ॥੧੧੬॥

ਹੰਮੰਤਸੁਸੇਨਮੈਲੀਨੋ।ਸੋਸੁਨਿਕੋਹਰਿਪਾਇਪਰਿਯੋਗ

ਗੈਬਭਾਤਿਨਕੇਧਨਦੀਨੋ।ਅਸੁਬਡਗਜਰਾਜ

ਅਰੁਉਸਟਰਯੋਪਟਸੁੰਦਰਸਾਜਨਦੀਨੋ।ਲਾਲਪ

ਨੇਅਰੁਬਜਮਨੀਤਿਹੰਪਾਇਯੋਗਹਿਤਅਨੰਦਕੀਨੋ॥

॥੧੧੭॥ ॥੧੧੭॥ ॥੧੧੭॥ ॥੧੧੭॥ ॥੧੧੭॥

ਮੰਤਪੋਹਿਤਹੈਹਰਿਕੋਧਨਲੈਚੁ

ਤਮਨਮੈਸੁਖਪਯੋ।ਤਿਯਗੀਸਬੈਦੁਖਕੋਤਬਹੀਅ

ਤਿਹੀਮਨਅਨੰਦਬੀਚਬਛਯੋ।ਸੋਧਨਪਾਇਤਹੰ

ਤੋਸੋਉਚਲਿਕੈਅਪਨੈਗ੍ਰਿਭੀਤਰਅਯੋ।ਸੋਸੁਨਿ

ਮਿਤਪ੍ਰਸੰਨਿਭਏਗ੍ਰਿਭੀਤਸਭਰਹਿਦੁਰਿਪਰਯੋ

॥੧੧੮॥ ॥੧੧੮॥ ॥੧੧੮॥ ॥੧੧੮॥ ॥੧੧੮॥

ਮੰਤਪੋਹਿਤਤੋਹਰਿ

ਲੈਅਪਨੈਗ੍ਰਿਭੀਤਤਛਡਯੋ।ਛੁਟਤੋਸੋਹਰਿ

ਰੂਪਨਿਹਰਿਕੈਅਇਕੈਪਾਇਨਸੀਸਭੁਕਯੋ।ਰਾਜਕ

ਹਿਯੋਹਿਕੋਤੁਮਏਯੁਸੋਨਿਪਕੈਜਦੁਗਜਬੈਠਾ
 ਯੋ॥ਅਨੰਦਭਿਯੋਜਗਮੈਜਸਭਿਯੋਹਿਸੰਤਨਕੇ
 ਦੁਖਦੁਗਿਪਯੋ॥੧੫॥ਮਏਯੋ॥ਕਨੁਜਬੈਠਿਪੁਕੈਬ
 ਧਕੈਠਿਪੁਤਾਤਕੋਰਾਜਕਿਧੋਫਿਰੀਨੀ॥ਦੇਤਉਦਰਸੁ
 ਜਿਯੋਦਮਗੀਤਿਯੋਕੈਐਮਿਕੈਫੁਨਿਰੰਚਨਲੀਨੀ॥ਮ
 ਰਿਕੈਸੰਤਅਭੇਖਕੋਸੁਦਯੋਸਭਸੰਤਨਕੇਸੁਖਜੀ
 ਨੀ॥ਅਸਤਨਕੀਬਿਧਿਸੀਖਨਕੈਕਬਿਸਿਖਾਮਹ
 ਗੀਮੁਸਲੀਮਨਕੀਨੀ॥੧੬॥ਮਏਯੋਜਏਮੁਮ
 ਰੇਦੇਯੋ॥ ਅਭਧਨੁਖਾਜੀਦਅਸਾਖਨ
 ਮਰੀਪਨਪੰਚਯੋ॥ਮਏਯੋ॥ਅਇਸੁਪਾਇਪਿਤ
 ਤੇਦੋਊਧਨੁਸੀਖਨਕੀਬਿਧਿਕਾਜਚਯੋ॥ਜਿਨ
 ਕੇਮੁਖਕੀਸਮਚੰਦਪ੍ਰਭੋਜੋਊਬੀਰਨਤੋਬਰਬੀਰ
 ਭਯੋਗੁਰਪਸਸੰਦੀਪਨਕੇਤਬਯੋਰਿਨਬੋਰਨਮੈ
 ਭਏਜਾਇਖਯੋ॥ਜਿਨੁੰਕੁਪਿਕੈਮੁਰਨਮਮਰਿਯੋ
 ਜਿਨੁੰਛਲਸੰਬਲਿਰਾਜਛਲੇ॥੧੭॥ਮਏਯੋ
 ਚੋਸਠਦਿਵਸਮੈਸਿਖਾਮਕਹੈਸਭਯੋਤਿਹਤੋਬਿ
 ਧਿਸੀਖਿਸੁਲੀਨੀ॥ਪੈਸਠਵੈਦਿਨਪ੍ਰਭਤਿਭਏਗੁ
 ਰਸੰਊਠਿਕੈਬਿਨਤੀਇਹਕੀਨੀ॥ਤੋਗੁਰਪੁਛਿਕਿਧੋ
 ਤਿਖਤੋਸੁਤਪੁਕੀਸੁਬਾਤਪੈਮੰਗਿਕੈਲੀਨੀ॥ਸੇਸੁ
 ਨਿਸ਼ਨਨਬੀਚਦੁਯੋਜੋਊਦਾਹਿਕਯੋਤਿਹਕੈਸੰਊਦੀ
 ਨੀ॥੧੮॥ਮਏਯੋ॥ਦੋਊਬੀਰਬਡੇਰਥਬੈਠਦੁਯੋਚ

ਲਿਕੈ ਤੇ ਸੋ ਉਨ ਦੀ ਪਤਿ ਆਇਆ ਤਹੀ ਕੋ ਰੂਪ ਨਿਹਾਰ
 ਤਹੀ ਬਚਨ ਤਿਨ ਸੀ ਸਭ ਕਾ ਇਸੁ ਨ ਆਇ ਕਬਲੀ
 ਇਹ ਬੀ ਸੋ ਜਨ ਹੀ ਜਨ ਤਹੀ ਤਿਨ ਹੀ ਕਿਚੁ ਗਏ ਸੋ ਸੁ
 ਨਿਬੀ ਚਧ ਸੋ ਜਲ ਕੈ ਕਰਿ ਕਪਰੁ ਮਿਲਿ ਸੰਖ ਬਜਾ
 ਏ॥ ੫੨੩॥ ਮੁਕਤੀ॥ ਬੀ ਚਧ ਸੋ ਜਲ ਕੇ ਜਬ ਹੀ ਇਕ
 ਰੂਪ ਭਯਾਨ ਕਰੈ ਤਨਿ ਹੀ ਗਿਆ ਦੇਖਤ ਹੀ ਤਿਹ ਕੋ ਪੁ
 ਭਯੋ ਗਹਿ ਆਖੁ ਪਪਾਨ ਘੋਨ ਨ ਪਾਇ ਗਿਆ ਜੁ ਪਭਯੋ
 ਦਿਨ ਬੀ ਸਤਹੀ ਤਿਹ ਕੋ ਜਸੁ ਪੈ ਕਬੀ ਮਾਮੁ ਚਰਿ
 ਯੋ॥ ਜਿਯੋ ਮਿਗਰਾ ਜਮੇ ਮਿਗਰੇ ਤਿਮਿ ਸੋ ਕਪਿ ਕੇ ਜ
 ਦੁ ਬੀ ਰਪ ਛਾਇ ਗਿਆ॥ ੫੨੪॥ ਸਭ ਗਿਆ॥ ਮਿਕੈ ਰਕਸ ਕੋ
 ਤਬ ਹੀ ਤਿਹ ਕੋ ਉਰੈ ਤਹੀ ਸੰਖ ਨਿਕਾਇ ਗਿਆ ਬੇਦ ਨ ਕੀ
 ਜਿਹ ਤੇ ਪੁਨਿ ਹੋਵਤ ਕਛਿ ਲਯੋ ਸੋ ਉਜਿਯੋ ਰਿਪੁ ਮਾਰਿ
 ਯੋ॥ ਤਹੀ ਜੁ ਮਨ ਆਨੰਦ ਕੋ ਸੁਤ ਸੁਗਯ ਕੇ ਪੁਰ ਮੈ ਪੁਰ
 ਪਾਇ ਗਿਆ ਸੋ ਲਾਖਿ ਕੋ ਹਰਿ ਪਾਇ ਪਾਇ ਗਿਆ ਮਨ ਕੋ ਸਭ ਸੋ
 ਕਬਿ ਰਕਸਿ ਡਾਇ ਗਿਆ॥ ੫੨੫॥ ਸਭ ਗਿਆ॥ ਸੁਗਯ ਕੇ ਸੁਤ
 ਮੰਡਲ ਮੈ ਜਦੁ ਨੰਦ ਨ ਦੇਖਿ ਹੋਇ ਮੁਖੀ ਸੋ ਯੋ ਮਿਗਰ
 ਕੇ ਸੁਤ ਹੀ ਨ ਕਹੈ ਇਹ ਭਾਤਿ ਕਹਿਯੋ ਸੁਕਿਯੋ ਜਮ
 ਸਿਯੋ॥ ਜਮ ਅਸੋ ਕਹਿਯੋ ਨ ਫਿਰੇ ਜਮ ਲੋਕ ਸੋ ਦੇਵ ਨ
 ਕੋ ਫਨਿ ਆਇ ਸੁਜਿਯੋ॥ ਤਬ ਹੀ ਹਰਿ ਦੇਹ ਕਹਿਯੋ ਕਰਿ
 ਫਿਰਿ ਨ ਪਾਏ ਤਬ ਮਨ ਕੋ ਸੁਤ ਇਉ॥ ੫੨੬॥ ਸਭ ਗਿਆ॥
 ਜਮ ਆਇ ਸੁਪਾਇ ਕਿਧੈ ਹੀ ਕਿਧੈ ਸੋ ਉਯੋ॥ ਨਿਕੈ ਪਾਇ
 ਤਿਹ ਤੇ

ਲਗੇ॥ ਲੈਤਿ ਤੋਕ ਜਦੁ ਗਇ ਚਲਿਯੋ ਅਤਿ ਹੀ ਅ
 ਪਨੇ ਮਨ ਮੈਂ ਸੁਖ ਪਯੋ॥ ਲਿਖਾਇ ਕੈ ਤਹਿ ਕੋ ਪੈ ਸੰਗ ਕੈ
 ਗੁਰ ਪਾਇ ਨ ਉਪਰ ਸੀ ਸਭ ਕੋ ਯੋ ਹੋਇ ਬਿਰਾਤ ਬ
 ਹੀ ਗੁਰ ਤੋ ਕ ਬਿਸਿਖਾ ਮਕੈ ਅਪਨ ਪੁਰ ਅਯੋ॥ ੫੩ ॥
 ॥ ੫੪ ॥ ਮਿਲੇ ਅਏ ਕੁਟ ਬੋਕੈ ਅਤਿ ਹੀ ਹਰਖ ਬ
 ਛਾਇ॥ ਸੁਖ ਤਿਹੋ ਕੋ ਪ੍ਰਾਪਤਿ ਭਯੋ ਚਿਤ ਵਨ ਗਈ ਪ
 ਰਾਇ॥ ੫੫ ॥ ਇਤਿ ਸਮਾ ਅੰਤਿ ਜਾਨਾ ਸੀ ਮੁਕ ਸੀ
 ਪਨ ਗੁਰ ॥ ੫੬ ॥ ਨਿਰਕ ਹਿ ਬਾਹੀ ਗੁਰੁ ਕੋ ਅ
 ਤਰੁ ਕਰਾ ਸਦਾ॥ ਸੇਵਤ ਹੀ ਇਹ ਚਿਤ ਕਰੀ ਬਿਜ
 ਬਾਸਿ ਨ ਸੋਇ ਹਰ ਜਕੈ ਯੋ॥ ਪ੍ਰਾਤ ਏਤ ਬੁਲਾਇ ਕੈ ਉ
 ਧਵ ਭੋਜਿ ਕਹਿਯੋ ਤਿਹੋ ਭੋਜਿ ਦੈ ਯੋ॥ ਗੁਰ ਨਿਜਾਇ
 ਸੰਤੋਖ ਕਰੇ ਸੰਤੋਖ ਕਰੇ ਹਮਰੀ ਧਮ ਮੈ ਯੋ॥ ਯਾਤੋ ਨ
 ਬਾਤ ਕਲੈ ਕਛੁ ਅੰਗੈ ਮੋਹ ਬਬੇ ਕਹਿ ਕੋ ਭੁਗੋ ਯੋ॥
 ॥ ੫੭ ॥ ਮੋਹ ॥ ਪ੍ਰਾਤ ਏਤ ਬੁਲਾਇ ਕੈ ਉਧਵੈ
 ਬਿਜਤੁ ਮਹਿ ਭੋਜਿ ਰਯੋ॥ ਸੋਚਿ ਨਿਰਕੇ ਧਮ
 ਗਯੋ ਬਤੀ ਯਾ ਕਹਿ ਸੋਕ ਅਸੋਕ ਭਯੋ॥ ਨਿਰਕ ਹਿ
 ਸੰਗ ਉਧਵ ਕੇ ਕਬਹੂੰ ਹਰਿ ਜੀ ਮੋਹਿ ਚਿਤ ਕਯੋ॥
 ਯੋ ਕਹਿ ਕੈ ਸੁਖਿ ਸਿਖਾ ਮਹਿ ਕੈ ਧਰਨੀ ਪਰ ਸੇ ਮੁਹਣਾਇ
 ਪਯੋ॥ ੫੮ ॥ ਸਦਾ॥ ਜਬ ਨਿਰਪਯੋ ਗਿਰਿ ਭੁਮਿ
 ਬਿਖੈਤ ਬਯਾਹਿ ਕਹਿਯੋ ਜਦੁ ਬੀਰ ਅਏ॥ ਸੁਨਿ ਕੇ
 ਬਤੀ ਯਾ ਉਠਿ ਠਾਢ ਭਯੋ ਮਨ ਕੇ ਸਭ ਸੇਕ ਪਰਾਇ ਗ

ਏ॥ ਓਠਿਕੈ ਸੁਧਿ ਸੋਇੰਤ ਤਿਕਹਿ ਯੋਹ ਮਜਾਨਤ
 ਉਪਵਧੇ ਚਕਏ॥ ਤਜਿਕੈ ਬ੍ਰਿਜਕੈ ਪੁਰਬੀ ਚਗਏ
 ਫਿਰਿਕੈ ਬ੍ਰਿਜਮੈ ਨਹਿ ਸਿਖਾ ਮਅਏ॥ ੫੨੧ ॥
 ਸਿਖਾ ਮਗਏ ਤਜਿਕੈ ਬ੍ਰਿਜਕੈ ਬ੍ਰਿ
 ਜਲੋਗਨਕ ਅਤਿ ਹੀ ਦੁਖਦੀਨੈ॥ ਉਪਵਧਾਤ ਸੁਨੈ
 ਹਮਰੀ ਤਿਹੋ ਕੇ ਬਿਨਭਿਯੋ ਹਮਰ ਪੁਰੀਨੈ॥ ਦੋਬਿਧ
 ਨੈ ਹਮਰ ਗਿਹ ਬਾਲਕ ਪਾਧਿਨ ਹਮਰ ਤੋ ਫਿਰਿਛੀ
 ਨੈ॥ ਯੋਕਹਿ ਸੀਸ ਛੁਕਾਇ ਗਹਿਯੋ ਬਹੁ ਸੋਕ ਬਢਿਯੋ
 ਅਤਿ ਰੋਦਨ ਕੀਨੈ॥ ੫੨੨ ॥ ਸਫਲਾ ਕਹਿਕੈ ਇਹ ਬਾ
 ਤ ਪਾਇਯੋ ਪਰਪੈ ਉਠਿ ਫਿਰਿਕਹਿ ਯੋ ਸੰਗ ਉਪਵਧੈ॥ ਤ
 ਜਿਕੈ ਬ੍ਰਿਜ ਸਿਖਾ ਮਗਏ ਮਥੁਰਾ ਮਸਕੈ ਤੋ ਅਬਕਰ
 ਨਕਿਯੋ॥ ਤੁਮਰੇ ਅਬਪਾਇ ਲਗੇ ਪ੍ਰਭੁ ਜੀ ਸੁਭਈ ਬਿ
 ਰਥਾ ਸੁਕਹੋ ਸਭ ਜਿਯੋ॥ ਤਿਹੋ ਤੇ ਨਹੀ ਲੇਤ ਕਛੁ ਸੁਧਿ
 ਹੋ ਮਹਿ ਪਾਪ ਪਛਨੈ ਕਛੁ ਰਿਸਿ ਸਿਯੋ॥ ੫੨੩ ॥
 ਸੁਨਿਕੈ ਤਿਹੋ ਉਪਵਧੈ ਬਤੀ
 ਯਾਇਹ ਤੀਤਿਹੋ ਸਤਿਨਉ ਤਰੀਨੈ॥ ਬੋਸੁਤ ਸੋ ਬਸ
 ਦੇਵਹਿ ਕੇ ਤੁਮਰੇ ਸਭ ਪੈ ਪ੍ਰਭੁ ਜਨ ਹੀ ਛੀਨੈ॥ ਸੁਨਿਕੈ ਪੁ
 ਰੇ ਪਤਿਯੋ ਬਤਿਯੋ ਕਾ ਬਿਸਾਖਾ ਮਉਸਾ ਸਕਹੋ ਤਿਨ
 ਲੀਨੈ॥ ਪੀਰਗਯੋ ਛਦਿਹੋ ਵਤਭਿਯੋ ਇਨਹੂੰ ਤਿਹੋ
 ਖਤਰੋਦਨ ਕੀਨੈ॥ ੫੨੪ ॥ ਹਰਿ ਉਪਵਧੈ ਏ
 ਹਤੀ ਤਿਕਹੋ ਪੁਰੇ ਪਤਿ ਸੋਕਛੁ ਸੋਕਨ ਕੀਜੈ॥ ਸਿਖਾ

ਮਕਹੀਮੁਹਿਜੋਬਤੀਖੰਤਿਕੀਬਿਰਥਾਸਭਹੀਸੁ
 ਨਿਲੀਜੈ॥ਜਾਕੀਕਥਾਸੁਨਿਹੋਤਖੁਸੀਮਨਦੇਖਤ
 ਹੀਜਿਹੋਕੋਮੁਖਜੀਜੈ॥ਵਹਿਕਹਿਯਨਹਿਚਿਤਕਰੇ
 ਨਕਛੁਇਹਤੋਤਮੋਫਨਿਛੀਜੈ॥੫੩੫॥**ਸਵੈਖਾ॥**
 ਸੁਨਿਕੋਏਮਉਪਵਤੋਬਤੀਖੰਫਿਰਿਉਪਵਕੋਸੋਭੁ
 ਪੁਛਨਲਾਗਿਯੋ॥ਕਾਨਕਥਾਸੁਨਿਚਿਤਕੇਬੀਚਹ
 ਲਾਸਬਫਿਯੋਸਭਹੀਦਖਭਾਗਿਯੋ॥**ਸੋਹਦਈ**
 ਸਭਫੋਰਕਥਾਹਿਬਤਸੁਨੈਬੋਬੋਖੈਅਨੁਗਯੋ
 ॥ਇਆਨਲਗਾਵਤਜਿਯੋਜੁਗੀਖਾਇਹਤਿਖੰਹਰਿ
 ਇਆਨਕੇਭੀਤਗਪਾਗਿਯੋ॥੫੩੬॥**ਸਵੈਖਾ॥** ਯੋਕ
 ਹਿਉਪਵਜਾਤਭਯੋਬਿਜਮੈਜਹੁਗੁਨਿਕੀਸੁਪਿ
 ਪਈ॥ਮਨਹੋਸੋਕਕਥਾਮਹੁਤੋਦਮਤੋਗਹੋਸੁਤਹੋ
 ਮੁਝਈ॥ਮਨਹੀਗਹਿਬੈਠਿਤ੍ਰਿਖਾਮਨਮੈਇਨਤੋ
 ਉਪਜੀਦੁਚਤਈ॥ਇਆਮੁਸੁਨੇਤੋਪਸਨਿਖਭਈ
 ਨਹਿਅਏਸੁਨੇਫਿਰਿਭੀਦੁਖਦਈ॥੫੩੭॥**ਸਵੈਖਾ॥**
ਬਾਜਰਾਫੀਲਪੁਤੀਜੋਸੋਫਲ ਉਪਵਗੁਨਿਸੋ
 ਇਹਭੀਤਿਕਹਿਯੋਹਿਕੀਬਤੀਖੰਸੁਨਿਲੀਜੈ॥
 ਮਾਗਜਾਹਿਕਹਿਯੋਚਲੀਐਜੋਉਕਾਜਕਹਿਯੋ
 ਸੋਉਕਾਜਕੀਜੈ॥ਜੇਗਨਿਫਰਿਸਭੋਪਦਹੋਵਹੋਯੋ
 ਤੁਮਸੋਕਹਿਯੋਸੋਉਕਗੀਜੈ॥ਤਹੀਕੀਓਗਹੋਯੋ
 ਵਲਾਇਗੀਖਾਤੋਕਛੁਤੁਮੋਨਹੀਛੀਜੈ॥੫੩੮॥

੧੧੮ ॥ ੧੧੮ ॥ ਸੁਨਿਉ ਪਵਤੋ ਬਿਪਿਖਾ ਬ
 ਤੀਖਾ ਤਿਨ ਉਪਵੇ ਕੀਇ ਮਿਉ ਤਰੀਨੀ ਜਾ ਮੁਨਿ ਬੇ
 ਗਹਲਾ ਸਧਾ ਏ ਜਿਹ ਕੇ ਸੁਨੇ ਦਰਖੋ ਵਤ ਜੀਨੀ ਤਿਥਾ
 ਗਿਗਏ ਤੁ ਮਕੇ ਹਮੇ ਤੁ ਮਗੇ ਸਮੇ ਮਨ ਭੀਨੀ ਯੋ ਕਹਿ
 ਯੇਤਾ ਸੰਗ ਯੋ ਕਹਿ ਯੇ ਹਰਿ ਜੁ ਤੁ ਹਿ ਪ੍ਰਮਾ ਬਿਦ ਕਹਿ
 ਰੀਨੀ ॥ ੧੧੯ ॥ ੧੧੯ ॥ ਜਾ ਪ੍ਰੀ ਕੇ ਸੰਗ ਸੁਨੇ
 ਮਿਲਿ ਕੈ ਹਮ ਕੇ ਜਗ ਲੀਨ ਮੈ ਬੇਲਾ ਮਚ ਯੋ ਗਾ ਵਤ
 ਭਿਯੋ ਸੋ ਉਤਰਤ ਹਮ ਹਮ ਮਿਲਿ ਕੈ ਤਹ ਮੰਗ ਲਗਾ
 ਯੋ ਸੇ ਬਿਜਤਿ ਯਾ ਗਿਗਏ ਮਥੁਰਾ ਇਨੁ ਗੁ
 ਨ ਸੇ ਮਨੁ ਅੰ ਉਚਟੇ ਯਾ ਯੋ ਕਹਿ ਉਪਵੇ ਸੋ ਤਿਨੇ ਟਰਿ
 ਹਮ ਹਮ ਗੇ ਗਿਗਾ ਮਨ ਅਯੋ ॥ ੧੨੦ ॥ ੧੨੦ ॥
 ੧੨੦ ॥ ੧੨੦ ॥ ਏਕ ਸਮੇ ਹਮ ਕਉ ਸੁਨਿਉ ਪਵ ਕ੍ਰੰਤ ਨ ਮੈ
 ਛਿਗੇ ਸੰਗ ਲੀਏ ਹਰਿ ਜੁ ਅਤਿ ਹੀਨਿਤ ਸਾਥ ਪਨੇ ਹਮ
 ਪੈ ਅਤਿ ਹੀ ਕਹਿ ਯੋ ਪ੍ਰਮਾ ਕੀਏ ॥ ਤਿਹ ਬਸਿ ਗਿਯੋ ਹਮ
 ਰੇ ਮਨੁ ਏ ਅਤਿ ਹੀ ਸੁਖ ਭਿਯੋ ਬਿਜਨ ਰਿਹੀਏ ॥ ਅ
 ਬ ਸੋ ਤਜਿ ਕੈ ਮਥੁਰਾ ਕੋ ਗਿਯੋ ਤਿਹ ਕੋ ਬਿਛੋਰੇ ਫਲ ਕ
 ਵਨ ਜੀਏ ॥ ੧੨੧ ॥ ੧੨੧ ॥ ੧੨੧ ॥ ਜਾ ਏ ਕੋ ਹ
 ਮਥੁਰਾ ਮੈ ਸਖੀ ਹਰਿ ਤੁ ਮਲਿਯੋ ਬੈ ਕੇ ਦੁਤ ਪੈ ਰੈ ॥ ਬੀ
 ਤਤ ਹੇਤੁ ਮਪੈ ਬਿਥਾ ਮਥੀ ਜਦੁ ਗਏ ਕੇ ਪਾਸ ਕਹੈ
 ॥ ਕੈਤੁ ਮਗੀ ਬਿਨ ਤੀਉ ਹਿ ਪੋ ਬਿਪਿਖਾ ਗਿਛੈ ਰੈ ਬਿਪਿ
 ਤਾ ਗਿਛੈ ਵੈ ॥ ਪਾਇਨ ਪੋ ਕਾ ਬਿਸਿਆ ਮਕੇ ਹੇ ਹਰਿ ਕੈ ਬਿਜਾ

ਭੀਤਰ ਫੇਰਿ ਆਇ ॥ ੫੪ ॥ ਉਧਵ ਉਤਰ
 ਦੇਤ ਭਯੋ ਅਤਿ ਬਿਗਮਨੈ ਅਪਨੈ ਮੋਢੈ ਕੈ ॥ ਗੁਣ
 ਗਨਿਕੇ ਮਨ ਮਾਂਹਿ ਚਿਖੈ ਕਥਿ ਸਿਆਮ ਕਰੈ ॥ ਉਧ
 ਤਰੈ ਚੈ ॥ ਬੰਗੇ ਹੀਰਿ ਵਸਨ ਮੈ ਮਿਲਿ ਚੈ ਜਿਹ ਕਉ
 ਮੈ ਨ ਕਛੁ ਭੁਖੈ ॥ ਜਿਗਨਿਹੋ ਇਜ ਪੋਹਿ ਕਉ
 ਖਮ ਗਹੁ ਗੀਤੁ ਮੈ ਬਹੁ ਦੇ ॥ ੫੪ ॥ ਮੈ ॥ ਉ
 ਨੈ ਇਮਿ ਉਧਵ ਗਿਯਾਨ ਚਲਿ ਚਲਿ ਕੇ ਜੁਸੁ
 ਧਾਪੁ ਤਿਧੈ ਸੋਢੁ ਆਯੋ ॥ ਆਵਤ ਹੀ ਜੁਸੁ ਧਾਜ
 ਸੁਧ ਪਤਿ ਪਾਇ ਨ ਉਪਗਸੀ ਮਝ ਕਾਯੋ ॥ ਸਿਆਮ
 ਹਿ ਸਿਆਮ ਸਦਾ ਕਹਿ ਯੈ ਕਹਿ ਕੈ ਇਹ ਮੋ ਪਹਿ ਕਾਨੁ
 ਠਾਯੋ ॥ ਯੈ ਕਹਿ ਕੈ ਰਖੈ ਚੜ੍ਹੈ ਕੈ ਰਖੈ ਮਧੁਰ ਪੁਕੀ
 ਓਰ ਚਲਾਯੋ ॥ ੫੪ ॥ ਆਇਤ ਬੈ ਮਧੁਰ
 ਪੁਗੈ ਬਲਿ ਭੰਡੁ ਆਇ ਮੈ ਕੋ ਪਾਇ ਪਹਿਯੋ ॥ ਕਹਿ
 ਯੈ ਜੋ ਤੁਮੈ ਕਹਿ ਕੈ ਪਠਾਯੋ ਤਿਨ ਸੋ ਤਿਧੈ ਭੰਡੁ ਤਹਿ
 ਮੋਢੈ ਚਹਿਯੋ ॥ ਸੰਗਨੈ ਦੇ ਅਉ ਨਹੁ ਗਨਿਕੇ ਚਰ
 ਕ ਗਿਯਾਨ ਕੀ ਫੇਰਿ ਫੇਰਿ ਯੋ ॥ ਤੁਮੈ ਮੁਖ ਭਾਨਿਹ
 ਰਤ ਹੀ ਤਮੈ ਦੁਖ ਸੋਢੁ ਦੁਖਿ ਕਹਿਯੋ ॥ ੫੪ ॥ ੫੪ ॥
 ਤੁਮੈ ਪਗ ਭੇਰਿ ਗਯੋ ਜਬ ਹੀ ਤ
 ਬਹਿ ਫੁਨਿ ਨੈ ਦੇ ਪਾਸ ਗਯੋ ॥ ਤਿਹ ਕੈ ਕਹਿ ਕੈ ਪਹਿਯੋ
 ਨ ਪੁਬੈ ਯਉ ਠਿਯੈ ਚਲਿ ਗਯੋ ਗਨਿ ਪਾਸ ਆਯੋ ॥ ਤੁਮੈ
 ਰਉ ਨ ਦੁਖ ਕਹਿ ਯੈ ਮਧੈ ਸੁਨਿ ਉਤਰ ਮੈ ਇਧੈ ਤਿ

ਵਯੋ॥ ਬਲਿਸਿਖਾ ਮਸਰਾ ਜਾਯੋ ਸੁਨਿਨ ਮਫਿਰੇ
 ਮਘਨ ਬਢੇ ॥ ੧੪੫ ॥ ਗੁਰਨਿ ਮੇਸੰਗ ਅੰਸਕ
 ਹਿਯੋ ਮਓਤੰ ਸਿਖਾ ਮਕਧਾਇਨ ਪੈਯੋ ਯੋਕ ਹਿਯੋ
 ਪਰਬਾ ਸਿਨਕੰ ਤਜਿ ਕੈ ਬਿਜਬਾ ਸਿਨਕੰ ਸੁਖ ਦੈਯੋ
 ॥ ਜਸੁ ਪਾਇਤੰ ਤਕੀ ਬਿਨਤੀ ਬਿਨਤੀ ਕਹਿਯੋ ਸੰ
 ਗਪੁਤ ਕਨੈਯੋ ਉਪਵਤਾ ਸੰਗ ਯੋਕ ਹਿਯੋ ਬਹੁ ਗੰਭੀਰ
 ਜਾਇਕੈ ਮਾਖਨ ਖੋਯੋ ॥ ੧੪੬ ॥ ਗੁਰਨਿ ਮੇਸੰਗ
 ਦੇਸੰਗ ਮਧਕਾ ਮਾਤਕੀ ਬਿਨਤੀ ਤੁਮ੍ਹੈ ਕਵਿ
 ਸਿਖਾ ਮਕਧੈ ਉਪੈ ਬਿਜਬਾ ॥ ੧੪੭ ॥ ਤਹੈ ਕਪ੍ਰਮਧਨਿ ਤੁ
 ਮਸੰਗ ਮਧਨੀ ਮਹਿ ਪ੍ਰੀਤ ਪਛਾਣੀ ॥ ਤਤਕਰ
 ਤਜਿ ਕੈ ਮਥੁਰਾ ਬਿਜਬਾ ਵਹੁ ਯਾ ਬਿਧਿ ਬਾਤ ਬਖਾ
 ਨੀ ॥ ਅਖਨੈ ਤੁਤ ਬਮਾਨ ਤਬੇ ਅਬਸਿਨੈ ਭਏ
 ਤਬੇ ਏਕਨ ਮਨੀ ॥ ੧੪੮ ॥ ਤਹੈ ਤਿਯਾਗਿ
 ਹਿਯੋ ਮਥੁਰਾ ਬਿਸਿਖਾ ਮਕਧੈ ਬਿਜਬਾ ਮਫਿਰਿ ਆਵ
 ਹਾ ਗੁਰਨਿ ਪ੍ਰੀਤਿ ਪਛਾਣਿ ਕਹਿਯੋ ਤਿਹ ਤੰਤੰ ਭੰਗਨੀ
 ਲਲਗਾ ਵਹਾ ਯੋਕ ਹਿਯਾਇਨ ਪੈਯੋ ਮਸੰਗ ਕਹਿ
 ਯੋ ਸੁਤੰਤੰ ਮਜਾ ਵਹਾ ਜਾਇਕੈ ਆਵਹੁ ਯੋਕ ਹਿਯੋ
 ਹਮੈਕ ਸੁਖੋਤੁ ਮਹੰ ਸੁਖ ਪਾਵਹੁ ॥ ੧੪੯ ॥
 ॥ ੧੫੦ ॥ ਗੁਰਨਿ ਮੇਸੰਗ ਮਾਤਕੀ ਬਿਨਤੀ ਤੁਮ੍ਹੈ ਕਵਿ
 ਕਹਿਯੋ ਤੁਤ ਬਾਤ ਕਛੁਤੁ ਮਹਿਨ ਬਿਗਾ ਧਾਇਨ

ਕੈਰੰਗੀ॥੫੫॥ ਆਰੰਭ ॥ ਤੇਰੇ ਚੰਦ ॥ ੧੧੨ ॥ ਵਿਸਾ ॥ ਭਾ ॥ ਭੈ
 ਰਕਹੀਤੁ ਮਸੀਬਿ ਜਨ ਬਕਹੀ ਅਬਉ ਪਵੇ ਸੁਨਿ ਲੈ
 ਯੈ॥ ਅਪੁਚਲਿਆ ਤੁਨਹੀ ਕਹਿ ਯੋਨਾ ਬਬੁਲਾ ਵਨੁ ਯੁ
 ਗਨਿ ਦੁਤ ਪਠੈ ਯੈ ਜੋ ਕਉ ਦੁਤ ਪਠੈ ਨ ਕਹਿ ਯੈ ਤਬ ਤ
 ਉਠਿ ਆਪਨ ਹੀਤ ਹੋ ਜੋ ਯੈ॥ ਨਾ ਤਰੁ ਯੈ ਨਿਕੋ ਦ੍ਰਿੜਤਾ
 ਯੁਕ ਸਿਆਮ ਕਹੈ ਕਬਿਰ ਨਾ ਵਿਵੈ ਯੈ॥੫੫॥ ਮ ॥ ੨੨ ॥
 ਤੋਰੀ ਯਾਨ ਪੈਰ ਹਿਜੁ ਅਰੁ ਤੋਰੀ ਲੈ ਕਰਿ ਨਾਮ ਪੁਕ
 ਗੈ॥ ਮਤ ਪਿਤ ਕੀ ਨਲਾ ਜ ਕਹੈ ਹਿਸਾਇ ਤ ਸਿਆਮ ਹਿ
 ਸਿਆਮ ਚਿਤ ਗੈ॥ ਨਾਮ ਅਧਾਰ ਤੇ ਜੀ ਅਤ ਹੋ ਬਿਨ ਨਾਮ
 ਕਹਿ ਯੋ ਛਿਨ ਮੈ ਕ ਸਦੈ ਗੈ॥ ਯਾ ਬਿਧਿ ਰੇ ਬਿਰਸਾ ਉਨ
 ਕੀ ਅਤਿ ਬੀਚ ਬਢਿ ਯੈ ਜੀ ਯੈ ਸੇ ਕਹ ਮੈ॥੫੫॥ ਮ ॥
 ੨੩ ॥ ਮਤ ਪਿਤ ਕੀ ਨ ਸੰਕਰੈ ਨ ਹਿਸਿਆ ਮਹਿ ਸਿਆਮ
 ਕਹੈ ਮੁਖੀ ਸਉ॥ ਭੁਮ ਗਿਰੈ ਬਿਧਿ ਜਾਮਤ ਵਰ ਪੈਰ ਗਿਰਿ
 ਕਧ ਪੈਰ ਸਉ ਤਉ॥ ਬਿਜ ਕ੍ਰੰਤ ਨ ਛੁਛਤ ਪੈਰ ਮੈ ਕ
 ਬਿਸਿਆ ਮਕਹੈ ਪਨ ਲੇ ਕਰ ਜਿਉ॥ ਅਬ ਤਤੋ ਕਹੈ ਬਿ
 ਨ ਤੀਤੁ ਮਪੈ ਪਿਥਿ ਕੈ ਤਿਨ ਕੇ ਕ੍ਰੰਤਿ ਹੋ ਦੁਖਾਇਉ॥੫੫॥
 ਮ ॥ ੨੪ ॥ ਅਪੁਚਲੈ ਇਤੋ ਨਤ ਲੀਜੁ ਪੈਰ ਅਪੁਚਲੈ
 ਨਹਿ ਦੁਤ ਪਈ ਯੈ॥ ਤਤੋ ਕਹੈ ਬਿਨ ਤੀਤੁ ਮਪੈ ਰੁਝਾ
 ਤਨ ਤੋ ਇਕ ਬਤ ਕਹੈ ਜੈ॥ ਜਿਯੋ ਜਲ ਕੇ ਬਿਨੁ ਮੀਨ ਰਸ ਸੁਰ
 ਸਭ ਯੈ ਯੈ ਨਿਕਾ ਸੁਨਿ ਲੀਜੈ॥ ਕੈ ਜਲ ਹੋਇ ਉਨੈ ਮਿ
 ਲੀ ਅਕਿਉ ਨੈ ਦ੍ਰਿੜ ਤਕ ਕਹੈ ਯੈ ਬਰੁ ਜੀ॥

੨੮॥ ਬਿਜਬਾਸਿਨਹਲਕਿਧੋਂ ॥ ਗਿਯੁਧਨਿਉਧਵੇ
 ਸਭਹੀਸੁਨਿਲੀਨੈ॥ ਜਾਕੀਕਥਾਸੁਨਿਕੈਚਿਤਤੈਸੁਹੁ
 ਲਾਸਘਟੈਦੁਖੋਵਤਜੀਨੈ॥ ਸਿਖਾਮਕਹਿਯੋਮੁਖ
 ਤੋਇਹਭੀਤਿਕਿਧੋਕਬਿਨੈਸੁਸੋਊਲਾਖਿਲੀਨੈ॥ ਉ
 ਧਵਮੋਉਨਗੁਰਨਿਕੋਸੁਕਹਿਯੋਇਕਤਕੋਅਥੈਕ
 ਰੀਨੈ॥ ੫੫॥ ੨੮॥ ਗੋਪਨਕੋਪੋਖਨਕਹਿਯੋਗਿਯੁ
 ਕ੍ਰਿਪਾਕਗਇ॥ ਅਵਰਖੇਲਖੇਲਨਲਗੇਅਤਿਹੀ
 ਹਰਖਬਛਾਇ ੫੫॥ ੨੮॥ ਗੋਪਨਕੋਪੋਖਨਕਹਿਯੋ
 ਗੋਪਨਕੋਪੋਖਨਕਹਿਯੋਗੋਪਨਕੋਪੋਖਨਕਹਿਯੋ
 ਗੋਪਨਕੋਪੋਖਨਕਹਿਯੋਗੋਪਨਕੋਪੋਖਨਕਹਿਯੋ
 ਗੋਪਨਕੋਪੋਖਨਕਹਿਯੋਗੋਪਨਕੋਪੋਖਨਕਹਿਯੋ
 ਸਵਯਾ॥ ਮਾਧਵਉਧਵਲੈਅਪਨੇ
 ਸੰਗਏਕਸਮੈਕਬਿਜਾਗਿਹਅਏਸੁਨਿਅਗੋਂ
 ਆਇਲੇਏਮਨਭਵਤਦੇਖਿਸਭੈਸੁਖਪਏ॥ ਲੈਹ
 ਰਿਕੇਜਗਪੰਕਜਪਾਇਨਸੀਸਲੁਛਾਇਹੀਲਪਦੇ
 ॥ ਅਸੋਂਹੁਲਾਸਬੋਛੇਜੀਖਮੈਜਿਮਿਚਾਤਿਕੋਮੋਗਘ
 ਟਾਘਹਏ॥ ੫੬॥ ੨੯॥ ਉਚਅਵਾਸਬੋਨੇਅ
 ਤਿਸੁਭ੍ਰਮਈਗਰਗਕੇਚਿਤਬਨਏ॥ ਚੰਦਨਧੁਪਕ
 ਦੰਬਕਲੀਬਕਰੀਪਕਰੀਪਤਹੰਦਸਏ॥ ਲੈਪ
 ਗਜੰਕਤਹੰਅਤਿਸੁੰਦਰਸੁੰਛਸੋਮੋਗਸੁਗੰਧਾਥਿਛ
 ਏ॥ ਦੇਕਗੋਗਿਧ੍ਰਮਕਹਿਯੋਤਬਕੇਸਵਤਪਰਅ
 ਨਿਬਿਠਏ॥ ੫੬॥ ੨੯॥ ਗਤਨਖਚਤਪੀੜਾਬ

ਹੁਗਿਣਿਆਈਭਗਤਿਜਨਾਇ॥ਉਪਵਜੁਸੋਕਹਿਓ
 ਚੈਠਹੁਖਾਪਰਾਇ॥੫੨॥੨੭॥੨੮॥੨੯॥੩੦॥
 ੩੧॥੩੨॥੩੩॥ਉਪਵਜੁਕਾਚੈਜਸੋਕਹਿਓਨੇਜੁਪ੍ਰੀਤਲ
 ਖੀਅਤਿਹੀਤੁਮਗੀਮੈ॥੩੪॥ਅਤਿਦੀਨਅਨਾਥਅਧੀਨ
 ਨਚੈਠਸੋਕਸਮੁਹਾਇਹੀਮੈ॥ਕਾਨਪ੍ਰਤਪਤਚੈਉਠਿ
 ਪੀੜੈਕਦੀਨਉਠਾਇਕੈਵਹੀਪ੍ਰਗੀਮੈ॥ਪੈਇਤਨੇਕਾਠਿ
 ਕੈਤੂੰਮਿਥੈਠਿਗਹਿਯੋਗਹਿਪਾਇਨਨਹਛਗੀਮੈ॥੩੫॥
 ੩੬॥੩੭॥੩੮॥੩੯॥੪੦॥ਜੇਪਰਪੰਕਜਸੇਸਮਯੋਸਸੁ
 ਰੇਸਦਿਨੇਸਨਿਸੇਸਨਪਾਏ॥ਜੇਪਰਪੰਕਜਬੇਦਪੁਰਾ
 ਨਬਖਾਨਿਪ੍ਰਮਾਨਕੈਗਿਆਨਨਗਾਏ॥ਜੇਪਰਪੰਕਜਸਿ
 ਧਿਸਮਾਧਿਮੈਸਥਤਹੈਮੁਨਿਮੋਨਲਗਾਏ॥ਤੇਪਰਪੰਕ
 ਜਕੇਸਵਕੇਅਬਉਪਵਲੈਕਗਮੈਸਹਾਏ॥੪੧॥੪੨॥
 ੪੩॥੪੪॥੪੫॥ਸਤਸਹਸਤੀਸਾਮਕੇਪਾਇਮਹਾਵਿਗਸੀ
 ਮਨਭੀਤਸੋਊ॥ਜੇਗਿਨਕੇਜੋਊਘਿਨਕੇਬੀਚਨ
 ਆਵਤਹੈਅਤਿਚਿਕਾਕਲਹੋਊ॥ਜਾਬ੍ਰਹਮਾਦਿਕ
 ਸੇਸਸੁਹਾਦਿਕਬੈਜਤਅੰਤਨਪਾਵਤਕੇਊ॥ਸੇਪਰ
 ਕੰਜਨਕੀਸਮਤੁਲਿਪਲੇਟਤਉਪਵਲੈਕਗਦੋਊ॥
 ੪੬॥੪੭॥੪੮॥੪੯॥੫੦॥ਇਤਿਸਾਮਪਲੇਟਤਉਪਵਪਾਇਉਤੈਊ
 ਨਮਾਲਿਨਸਾਜਕੀਏ॥ਸਭਬਜਨਕੇਅਗਲਾਯਜ
 ਵਹਿਰਦਖਜਿਸੈਸੁਖਹੋਤਜੀਏ॥ਇਤਨੇਮਹਿਕਾਨੁ
 ਪੇਅਇਗਈਬਿੰਦੁਗੀਕਹਿਯੋਈਗੁਰੁਤਲਾਰੀਏ॥ਤਿ

ਤੀਕਰਿਕੈਮਨਾਕਨਾਸੰਗਪੈਇਤੰਤਤਿਉਚਾਭਿਯੋਹਿਤ
 ਰਿਜੁਇਤੰਕਪਿਖਏਉਨਕੇਸਤਪੋਸਾਚਿਰਕਰਿਡਭਿਯੋ॥੫॥
 (੧੦॥੫੬॥੫੭॥)ਹਰਿਪਨਿਹਰਿਮਨੈਸੁਖਪਾਇਕੈਸੀਜਦੁਬੀ
 ਰੀਸੇਵਸੁਕੀਨੀ॥ਪਾਇਪਗਤਿਤੋਕੇਬਹੁਭਉਠਿਰੇਵਕੀ
 ਲਾਲਪਰਿਕ੍ਰਮਦੀਨੀ॥ਭੋਜਨਅੰਨਜਿਤੋਗ੍ਰਿਹਥੇਸੋਉਅ
 ਨਿਧਿਗ੍ਰਿਹਤਬਤਲਖੀਨੀ॥ਬੇਮਨਮੈਸੋਉਬਾਂਛਤਇਛੁ
 ਵਯੋਜਸੁਪਾਸੁਤਪ੍ਰਭਨਕੀਨੀ॥੫੯॥੬੦॥੬੧॥ਪ੍ਰਭਨਕੈਮ
 ਨਸਤਿਤੰਕੀਸੰਗਉਪਵਲੇਫਿਰਿਧਾਮਅਯੋਗ੍ਰਿਹਅ
 ਇਕੈਮੰਗਨੇਲਗਾਥੁਲਾਇਗਵਤਭਿਯੋਤਿਨਗਗਯੋ॥
 ਤਿਨਉਪਗ੍ਰਹਿਕੈਕਬਿਸਿਖਾਮਧਨੇਗ੍ਰਿਹਤੰਕਚਿਰਾ
 ਨਦਯੋਮਨੰਤਾਜਸਤੰਮਤੁਮੰਡਲਮੈਅਬਕੇਰਿਨਲੇ
 ਰਿਨਸੇਤਭਯੋ॥੬੨॥੬੩॥੬੪॥ਅਕੁਗਹਿਸਿਖਾਮਕੇਧਾਮ
 ਹਿੰਆਇਕੈਸੀਜਦੁਬੀਰਕੇਪਾਇਨਲਾਗਿਯੋ॥ਕੰਸਚਿਰਾ
 ਰਿਬਕੀਉਗਫਰਿਕਹਿਯੋਕਰਤਤਸਰਾਨਲਾਗਿਯੋ॥ਅੰ
 ਗਾਈਸੁਪਭੁਲਿਸਭੈਹਰਿਕੀਉਪਮਾਸਤੀਤਰਪਾਗਿਯੋ
 ॥ਅਨੰਦਬੀਚਬਢਿਯੋਮਨਕੇਮਨਕੇਰੁਖੇਥਜਿਤੰਨੇਸਤ
 ਭਾਗਿਯੋ॥੬੫॥੬੬॥੬੭॥ਅਥੇਅਨੰਦਕੁੰਜੁਰੁਪਰਿਕਾਯਾ॥
 ੬੮॥੬੯॥੭੦॥ਰੇਵਕੀਲਲੇਗਪਲਾਅੰਨਰਲਲਰਖਾਲਾ
 ਇਹੈਜੀਯਪਾਗਿਯੋ॥ਕੰਸਚਿਰਾਬਕੀਉਗਫਰਿਕਹਿਯੋਕ
 ਰਤਾਜਦੁਬੀਰਉਚਾਭਿਯੋਹਿਅਧਕੇਸਿਪੁਰੇਸਿਪੁਕੇਸੀਕੇਰੇ
 ਕੁਪਿਜਾਹਿਤਿਨਵਰਤਮਾਗਿਯੋ॥ਤਅਬਰੁਪਰਿਖਾਇ

ਹਮੈਂ ਸੋਸਤ ਪਾਪ ਬਿਰਕਤਿ ਭਾਇਓ ॥੫੭੪॥ ਸਵੈ ॥
 ਹੈ ਸਧਨ ਕੇ ਦੁਖ ਕੇ ਸੁਖ ਕੇ ਬਹੁ ਰਾਇ ਕਿਆ ਮਉਚਿ ਭਾਇਓ
 ॥ ਹੋਤਗਯਾ ਗਿਰੀਗਨ ਕੇ ਭਟ ਹੈ ਜਿਨ ਕੇ ਸੋਸੇ ਬਿਪਛਾਇਓ
 ॥ ਕਾਖ ਹੋ ਬਹੁ ਪਾਪਨ ਤੇ ਅਰੁ ਬੈਰੈ ਜਾਂ ਸਭ ਲੋਗ ਜੀਆ
 ਭਾਇਓ ॥ ਪਤਿ ਤੈ ਕ ਬਿਸਿਆ ਮਕੈ ਜਿਨ ਚੋਈ ਬੈਰੈ ਕੇ ਭੇਦ
 ਸਵਾਇਓ ॥੫੭੫॥ ਸਵੈ ॥ ਯੋਕ ਹਿ ਕੈ ਜਦੁ ਬੀਰ ਕੇ ਸੋਕ ਬਿ
 ਸਿਆ ਮਕੈ ਉਠਿ ਪਾਇ ਪਛਾਇਓ ॥ ਹਿਰੀ ਬਹੁ ਬਸ ਸਾਹਕੀ
 ਦੁਖ ਬੇਜਿ ਤੇ ਨ ਛਿਨ ਬੀਚਹਿ ਭਾਇਓ ॥ ਅਸਤਾਛ ਬਿਕੈ ਜਸ
 ਉਚਮਾਕ ਬਿਨੈ ਮੁਖ ਤੇ ਬਿਧਿ ਆਉਚਿ ਭਾਇਓ ॥ ਹਿਨ ਮਸੰ
 ਜੋ ਅਕੈ ਪੈਨਿ ਤੈਨੇ ਸਤ ਪਾਪਨ ਸੰਗਲ ਭਾਇਓ ਨਟ ਭਾਇਓ ॥੫੭੬॥
 ॥੫੭੭॥ ਫਿਰਿ ਯੋਕ ਗੀਕ ਨਰਕੀ ਉਪਮਾ ਹਿ ਜੁਤੁ ਮਹੀਮੁ
 ਗਸਤ ਪਛਾਇਓ ॥ ਤੈਹੀ ਮੇਰੇ ਤਿਸਰੇ ਕੇ ਮਧਿ ਸੁਰਾਵਨ ਮਾਰਿ
 ਘਨੇਰਨ ਪਾਇਓ ॥ ਲੰਕਾ ਦੀ ਅਰਿਤੁ ਤਰਕੈ ਸੀਯੋ ਕੈ ਸੰਗ
 ਲੈ ਫਿਰਿ ਅਪਸਿ ਪਾਇਓ ॥ ਤੈਹੀ ਚਰਿਤ ਕੀ ਏਸ ਭਹਿਰ ਮਜਾ
 ਨ ਤਤੈ ਇਹ ਭਾਂਤਿ ਉਚਾਇਓ ॥੫੭੮॥ ਸਵੈ ॥ ਹੋਕ ਮਲਾ
 ਪਤਿ ਹੋਗਯਾ ਪੂਜੇ ਜਗਨਾਇਕ ਕਾਨਕ ਹਿਯੋ ॥ ਹੋਜ
 ਦੁਬੀਰ ਕੇ ਬਤਾਯਾ ਸਭ ਹੀਤੁ ਮਹੀਭ੍ਰਿਤ ਲੋਕ ਭਾਇਓ ॥
 ਮੇਰੇ ਹੋ ਮਮਿਤਾ ਹਿ ਜੁਇਹ ਭਾਂਤਿ ਕਹਿਓ ਹਿਰੀ ਨਲ
 ਯੋਗ ॥ ਭਰਿ ਦੀ ਮਮਿਤਾ ਤਿਹ ਪੈਸੇ ਉਮਨ ਹਿ ਸਈ ਕੈ ਬੈ
 ਠਿਹ ਹਿਯੋ ॥੫੭੯॥ ਇਤਿ ਜੋਸਤਾਤ ਸਮਾਪਤਾ ਕਾਨਕੁ
 ਚਮਕੁ ਸੋ ਸਵੈ ॥ ਐਹੋ ਚਰਾਜ ਦੁਬੀਰ ਕਹਿਓ ਹਮ

ਕੇਸਮੁਏ ਬਿਨੁ ਤੈਂ ਹਿਰੀ ਨੈ॥ ਤਤੋ ਲਗਾਵਤ ਮੇਹਿ ਕ
 ਹਿਯੋ ਜਿਹ ਤੈਂ ਸੁਖੁ ਹੋ ਅਤਿ ਹੀ ਮਹਿ ਜੀਨੈ॥ ਆਇਸੇ
 ਬਸੇ ਦੇਹਿ ਜੀ ਅਕੁਰ ਬੇਡੇ ਲਖ ਉਕਰੀਨੈ॥ ਤਤੋ
 ਨੇ ਮੇਧਨ ਮਿਖਾ ਮਲ ਬੈਠਿ ਭਾਂਤਿ ਕਹਿਯੋ ਹਿਜੁ ਹੰਸਿ
 ਦੀਨੈ॥ ੫੭੪॥ ਮਦ੍ਵੇ॥ ਸੋਸੁਨਿ ਬੀਰ ਪ੍ਰਸੰਨਿ ਯਥੈ ਮੁਸ
 ਣੀ ਪਸਿਖਾ ਮਜੁ ਕੰਠ ਲਗਾਏ॥ ਸੋਕ ਜਿ ਮਨ ਭੀ ਤਰਬੇ
 ਹਿਕੇਤ ਨ ਭੋਇ ਸਭੈ ਬਿਸਰੇ॥ ਛੇਟ ਭਤੀ ਜਲ ਖੇਕਰਿ
 ਕਰਿ ਕੈ ਜਗ ਕੇ ਕਰਤ ਨਹਿ ਪਏ॥ ਯਾ ਬਿਧਿ ਭੀ ਤਿਹੰ ਟੋਕ
 ਥਾ ਤਿਹੰ ਕੇ ਕਬਿ ਮਿਖਾ ਮਹਿ ਮੰਗ ਲਗਾਏ॥ ੫੭੫॥ ਇਤਿ ਕ
 ਨੁ ਜੁ ਸੋ ਅਕੁਰ ਕਥਾ ਸਮਾਪਤ ਮਸਤਾ ਅਥ ਅਕੁ ਕਹੰਦੁ
 ਭੁਪ ਸਿਭ ਜਤ ਭਏ॥ ਸਵੈ॥ ਸੀ ਜਰੁ ਬੀਰ ਕਹਿਯੋ ਹੰਸਿ
 ਕੈ ਬਰ ਬੀਰ ਗਜ ਪ੍ਰਸੰਨ ਚਲਿ ਜੈਯੋ॥ ਸੋ ਪਿਤ ਕੀ ਭਗਨੀ
 ਸਤਿ ਹੈ ਤਿਨ ਕੇ ਅਬ ਜਾਇ ਕੈ ਸੋਧ ਲਿਖੈਯੋ॥ ਅਧਤ
 ਹੰ ਨਿਪ ਹੈ ਮਨ ਅਧ ਜੁ ਜੇਧਨ ਭਿਯੋ ਬਸਿਤ ਕੇ ਲਖੈਯੋ॥
 ਪੰਡੁ ਕੇ ਪਤਨ ਕੇ ਤਿਹੰ ਟੋਕ ਰਿਯੋ॥ ਅਧਤ ਹੈ ਸੁਖ ਕੈ ਰੁਖ ਰਿਯੋ
 ਯੋ॥ ੫੭੬॥ ਮਦ੍ਵੇ॥ ਯੋਸੁਨਿ ਕੋ ਹਿਰੀ ਬਤਿ ਯਾ ਕਰਿ ਕੈ ਅ
 ਕੁਰ ਪ੍ਰਨਾ ਮਸਿਧ ਗਿਯੋ॥ ਪੰਥ ਕੀ ਬਾਤ ਗੋਨ ਕਹੰਦੈ ਪਗਈ
 ਚਗ ਜੁ ਪ੍ਰਸੰਨ ਤਿਨ ਧਰਿਯੋ॥ ਪ੍ਰਤ ਭਏ ਨਿਪ ਬੀਰ ਸਭ
 ਕਬਿ ਮਿਖਾ ਮਕੈ ਇਹੰ ਭਾਂਤਿ ਉਚਾ ਗਿਯੋ॥ ਭੁਪ ਕਹੀ ਕਹੁ
 ਮੇ ਬਿਰਥਾ ਜਰੁ ਬੀਰ ਹਿਜਾ ਬਿਧਿ ਕੈ ਸਪਛਾ ਗਿਯੋ॥ ੫੭੭॥
 ਅਕੁਰ ਜਾ ਚਗ ਜਾ ਤਿਹੰ ਟੋਕ ਯੋ॥ ਬਤਿ ਯੋਸੁਨਿ ਉਤਰ

ਰਤਤਯੋਗਪੁਸ਼੍ਪਸੰਸਕ੍ਰਿਤਾਚਿਤ੍ਰਿਸਿਖਾਮਲਾਗਿਯੋਗਜ
 ਮਹਿਪ੍ਰਭਾਕਿਕੇਸ਼ਲਨਕੇਦਲਫਾਗਿਕੇਕੇਸਸੋਜਾਇਅ
 ਗਿਯੋਗਤਬਕਸਕ੍ਰਿਪਨਨਿਕਾਗਿਕੇਕੇਸੁਫਲਾਸੰਭ
 ਗਿਕੇਜੁੰਧੁਕਗਿਯੋਗਤਬਯੋਗਿਜੁਗਾਹਿਕੇਸਨਤੋਪਦਕਿ
 ਯੋਧਗਨੀਪਰਮਾਗਿਗਿਯੋਗ॥੫੮੩॥ਸਵੇਤਾ॥ਭੀਖਮੇਤ੍ਰੇ
 ਲਕ੍ਰਿਪਾਗ੍ਰਕ੍ਰਿਪਾਸੁਤਅੰਦ੍ਰੇਸਾਸਨਬੀਗਨਿਯੋਗਿਯੋਗਸੁ
 ਗਕੇਸੁਤਭੁਗਸਵਜਿਨਪਰਬਭੁਤਸੰਬੋਗਉਠਾਗਿ
 ਯੋਗਜਤ੍ਰੇਯਨਮਤਲਸੇਇੰਧੋਖਤਯੋਇੰਭੰਤਿ
 ਉਚਾਗਿਯੋਗਿਸਿਖਾਮਕਾਬਸੁਦੇਵਕਾਂਕਹਿਅੰਗਮਿਲੇ
 ਮਨਕੇਦੁਖਟਾਗਿਯੋਗ॥੫੮੪॥ਸਵੇਤਾ॥ਚਕਰੈਠਿਸਭ
 ਨਿਪਕੀਉਠੈਕੇਜਦੁਬੀਗਫੁਫੁਪਹਿਅੰਯੋਗਕੁੰਤੀਕੇ
 ਦੇਖਤਯੋਕਵਿਸਿਖਾਮਕੈਤਿਨਪਾਇਨਸੀਸਫੁਕਯੋ
 ॥ਪੁਛਤਭੀਕੁਸਲੈਜਦੁਬੀਗਕੈਜਸਬੀਚਸਭੋਧਰ
 ਛਾਯੋਗਾਨੀਕੇਯੋਗਿਸਿਖਾਮਸਨੈਬਸੁਦੇਵਸੁਦੇਵਕੀਨੀਕੀ
 ਸੁਨੀਸੁਖਪਯੋਗ॥੫੮੫॥ਸਵੇਤਾ॥ਇਤਨੇਮਹਿਬੇਦੁਰ
 ਅਇਗਯੋਸੋਉਪਰਬਾਮਾਇਕੇਪਾਇਨਲਾਗਿਯੋਗਪੁਛ
 ਤਭਿਯੋਜਦੁਬੀਗਸੁਖੀਅਕੁਰਕੰਤਰਸਮੈਅਨੁਗਾਗਿਯੋ
 ॥ਅੰਗਾਈਸੁਪਿਭੁਲਿਸਭੈਕਵਿਸਿਖਾਮਾਇਹੋਗਸਭੀ
 ਤਰਪਾਗਿਯੋਗਵਾਹਿਕਹਿਯੋਸਭਯੋਸੁਖੀਸੁਨਿਕੈਬਤਿ
 ਯੋਸੁਖਭਿਯੋਦੁਖਭਾਗਿਯੋ॥੫੮੬॥ਕੰਤੀਬਾਚਅੰਕੁਸ
 ॥ਸਵੇਤਾ॥ਕੇਲਕੋਮਥੁਰਮੈਸੋਉਮਨਤੈਕਹਿਯੋਯਉਚਿ

ਜਨ ਬਥਿ ਸਹੀ ॥ ਦੁਖਿ ਤਭੀ ਇਨ ਲੋਗ ਨ ਤੋਂ ਅਤਿ ਹੀ ਕ
 ਹਿ ਕੈ ਘਨਿ ਸਿਖਾ ਮਪੁਕ ਹੀ ॥ ਨਾਥ ਮਹਿ ਭੋ ਸੁਤ ਬਾਲ ਭੋ
 ਤਿਹ ਤੇ ਅਕੁਰ ਭੋ ਦਖ ਭੀ ॥ ਤੇਹੋਂ ਉਪੁਛ ਤੋਂ ਤੁਮ
 ਕੈ ਬਹੁੰ ਹਿਜੁ ਸੁਪਿ ਲੇਤ ਹਮੀ ॥ ੫੮ ॥ ਸਵਾ ॥ ਅ
 ਤਿ ਦੁਖਿ ਤੋਂ ਅਕੁਰ ਕੇ ਸੰਗ ਕਹੀ ਬਤਿ ਯੰ ਨਿਪ ਅੰਧ
 ਹਿ ਸੋ ਸਾ ਦੇ ਤੋਂ ਦੁਖ ਘਨੇ ਹਮੇ ਕੈ ਕਹਿ ਯੋ ਸੁਨੁ ਮੀਤਿ ਸਿਖਾ
 ਮਸੈ ਐਸਾ ਪਰ ਬਭੁ ਤਰ ਚੈ ਉਨੇ ਕੰਨ ਹਿ ਵਹਿ ਕਹਿ ਯੋ
 ਕਹੁ ਸੋ ਬਿਧਿ ਕੇ ਸਾ ॥ ਯੋ ਸੁਨਿ ਉਤਰੇ ਤਭੀ ਸੋ ਉਅ
 ਥਿ ਕੇ ਬੀਚ ਪਗੇ ਤਿਨ ਜੋ ਸੈ ॥ ੫੯ ॥ ਸਵਾ ॥ ਕਹਿ ਯੋ ਬਿ
 ਨ ਤੀ ਹਮੀ ਹਿ ਸੰਭੁ ਅਤਿ ਸੋ ਕਸਮੁ ਮੁਖੈ ਬੁਝਿ ਗਈ
 ਹੀ ਜੀਵ ਤੋਂ ਕਹਿ ਸਿਖਾ ਮਕੈ ਤੁਹਿ ਅਸ ਕੇ ਪਾਇ ਕੈ
 ਨਾ ਮਕਈ ॥ ਮਾਗਨ ਮੇ ਸੁਤ ਕੈ ਨਿਪ ਕੇ ਸੁਤ ਕੈ ਟਉ ਪਵ
 ਨੇ ਸੋ ਕਛਈ ॥ ਸਿਖਾ ਮਸੈ ਯੋ ਕਹਿ ਯੋ ਬਤਿ ਯੰ ਤੁਮ ਬਿ
 ਨੁ ਨਾਥ ਅਨਾਥ ਭਈ ॥ ੬੦ ॥ ਸਵਾ ॥ ਯੋ ਕਹਿ ਕੈ ਤਿਹ
 ਸੋ ਬਤਿ ਯੰ ਅਤਿ ਹੀ ਦੁਖਾ ਸੁਭਿ ਸਾਸ ਸੁਲੀਨੀ ਜੇਦੁ
 ਥੋ ਮੇ ਗਿਰੈ ਮਹਿ ਬਸੋ ਉਮੈ ਤਿਹ ਪੈ ਸਭ ਹੀ ਕਹਿ ਦੀਨੀ ਸੋ
 ਸੁਨੀ ਐ ਹਮੀ ਬਿਰਥ ਕਹਿ ਯੋ ਦੁਖ ਕੀ ਜਦੁ ਬੀਹ ਹੀ ਨੇ
 ॥ ਹੋ ਬਿਜਨਾਥ ਅਨਾਥ ਨਾਥ ਸਹਾਇ ਕਰੇ ਗਿਰੈ ਨ ਕੀਨੇ
 ॥ ੬੧ ॥ ਨਮੋ ਬਾ ਚਕੈ ॥ ਤਿਸਵਾ ॥ ਰੇ ਬਿਦੁਖ ਤੁਰਪਾ
 ਰਥ ਮਤ ਕੈ ਯੋ ਕਹਿ ਯੋ ਨਿਪ ਹੀ ਸੁਤ ਹੋ ॥ ਸਿਖਾ ਮਕੀ ਪ੍ਰੀ
 ਤਿ ਘਨੀ ਤੁਮ ਸੋ ਤਿਹ ਤੇ ਤੁਮ ਕੈ ਅਤਿ ਹੀ ਸੁਖੁ ਰੈ ॥ ਤੇਹੀ

ਹੀਓਹੈਸੁਭਲੰਛਨਹੈਸੁਤਸੰਤਨਕੋਦੁਖਦੈਹੀ॥
 ਜਜੁਪਿਸਦਿਹੀਲਹਿਹੈਹਿਸੰਤਨਕੋਜਮਲੋਕਪੈ॥
 ਤੈ॥੫੬੧॥ਸਵੈਯਾ॥ਯੋਸੁਨਿਕੈਬਾਤਿਖੀਤਿਹੰਕੀਮਨਮੈ॥
 ਅਕੁਹੰਮੰਤੁਬਿਚਾਰਿਯੋ॥ਕੈਕੈਪੁਨਮਚਲਿਯੋਤਬ॥
 ਹੀਨਿਪੜੈਸੁਤਹੈਇਹੰਤਾਤਿਉਚਰਿਯੋ॥ਕਾਸੰਗਲੇਗਾ॥
 ਨਕੋਹਿਤਹੈਇਹਚਿਤਕਰੀਪੁਗਮੈਪਗੁਧਾਰਿਯੋ॥ਪੋਧਿਯੋ॥
 ਕ੍ਰਿਪੀਤਿਇਨਸੰਗਹੈਤਿਹੰਤੋਸਭਸੇਕਬਿਦਕਰਿਭਰਿ॥
 ਯੋ॥੫੬੨॥ਗਜਾਪ੍ਰਤ੍ਨਾਟਸੰਨ੍ਯਾਸਕਰਿਯੋ॥ਸਵੈਯਾ॥
 ਪੁਰੋਖਿਸਭਾਨ੍ਰਿਪਬੀਚਗਯੋਸੰਗਜਨ੍ਰਿਪਕੋਇਹੰਤਾਤਿ॥
 ਉਚਰਿਯੋ॥ਗਜਨਮੋਹਿਤੰਨੀਤਸੁਨੰਕੁਵਹਿਕਹਿਯੋਇ॥
 ਨਖਾਬਿਧਿਸਾਧਿਯੋ॥ਪ੍ਰੀਤਿਤੁਮੈਸੁਤਅਪਨਸੰਤੁਹਿਪ॥
 ਭੁਕੇਪੁਤਨਸੰਹਿਤਾਯੋ॥ਜਨਤਹੈਪ੍ਰਤ੍ਨਾਟਸੰਤੋਸਭ॥
 ਅਪਨਾਜਕੋਪੈਂਡਬਿਗਾਰਿਯੋ॥੫੬੩॥ਸਵੈਯਾ॥ਜੈਸੇਰੁ॥
 ਜੋਧਨਪੁਤਹੈਏਇਨਕੀਸਮਪੁੰਤਨਪੰਡਲਯੋ॥ਤਤੋਕਰਿ॥
 ਬਿਨਤੀਤੁਮੈਂਇਨਤੋਕਛੁਅੰਤਰਜਨਕੈਯੋ॥ਰਖਸੁ॥
 ਖੀਇਨਤੋਉਨਕੋਜਿਹੰਤੋਤੁਮੈਂਜਗਮੈਜਸੁਗੈਯੋ॥ਯਾਬਿ॥
 ਧਿਸੈਅੰਭੁਕਹਿਯੋਨ੍ਰਿਪਸੰਜਿਹੰਤੋਅਤਿਹੀਸੁਖਪੈਯੋ॥
 ੫੬੪॥ਗਜਾਪ੍ਰਤ੍ਨਾਟਸੰਨ੍ਯਾਸਕਰਿਯੋ॥ਸਵੈਯਾ॥ਯੋਸੁਨਿ॥
 ਉਤੰਯੋਤਭੋਨ੍ਰਿਪਪੈਹਕੈਸੰਗਦੁਤਹਿਕੋਗਾ॥ਜੋਤਿਕਬਤ॥
 ਕਹੀਹਮੈਸਨਹਿਅਵਤਏਕਕਹਿਯੋਮਨਮੈਗਾਯੋਕਹਿਪ॥
 ਭੁਕੇਪੁਤਨਕੀਪਿਖਿਮਾਤਹੈਅਬਸੰਭਵੈਗਾ॥ਅਹੈਜੈ॥

ਜੇਕਰ ਸੇਕਰੈ ਸੁਕਰ ਬਚਨ ਨਹਿ ਮਨ ਤਤੈ ॥ ੫੬੫ ॥ ਅੰਕ
 ੫੬੫ ॥ ਰਗ ਜਾਇ ॥ ੫੬੫ ॥ ਸਵੈ ॥ ੫੬੫ ॥ ਦੁਤਕ ਹਿਯੋ ਨਿਪਕੇ ਸੰ
 ਗਯੋ ਮੇਰੇ ਕਹਿਯੋ ਤੁਮਰੇ ਨ ਮਨੋ ਤੋ ਕਾਪਿਯੋ ਦੁਖੀ
 ਮੈਂ ਤੁਮਰੇ ਮੇਰੇ ਤਿਹ ਤੇ ਤਿਹ ਠੇਨਾ ॥ ਸਿਖ ਮੇਰੇ ਤੇ ਮੇਰੇ ਨਿ
 ਸੰਮਤ ਨ ਤੇ ਤੁਹਿ ਜਾ ਬਧੋਨਾ ॥ ਸੇ ਜੇਕਰ ਮੈ ਜੁਤੀ ਸੁਕ
 ਹੀ ਤੁਮਰੇ ਜਿਯੋ ਸੁਕ ਹਿਯੋ ਤੁਮਰੇ ॥ ੫੬੬ ॥ ਸਵੈ ॥ ੫੬੬ ॥
 ਕਹਿ ਕੈ ਬਤਿਯੋ ਨਿਪ ਸੰਤ ਜਿ ਕੈ ਇਹੋ ਠੇਨ ਤੇ ਕੇ ਗਯੋ ॥ ਕ
 ਨ ਜਾਂ ਬਲਿ ਚੰਦ ਬਲੀ ਸਭਾ ਰਵ ਬੀ ਸਭਾ ਸੁ ਅਯੋ
 ॥ ਸਿਖ ਕੈ ਚੰਦ ਨਿਹਤ ਹੀ ਮੁਖਤ ਪਗ ਪੈ ਸਿਰੇ ਕੁਝ ਕੋ
 ॥ ਜੇ ਬਿਰਥਾ ਉਹੋ ਠੇਨ ਭਈ ਨਿਕਟ ਹਿਕੇ ਕਹਿਯੋ ਦਰੈ ॥
 ੫੬੭ ॥ ਅੰਕ ॥ ੫੬੭ ॥ ਸਵੈ ॥ ੫੬੭ ॥ ਤੁਮਰੇ ਇਮ
 ਪਰਥ ਮਤ ਕਹਿਯੋ ਹਿਰੀ ਨਨਕੀ ਬਿਨਤੀ ਸੁਨਿ ਲੈ ॥ ਅਤਿ
 ਹੀ ਦੁਖ ਦਿਵਸ ਭਗਿਯੋ ਇਹੋ ਠੇਨ ਬਿਨ ਤੁਮਰੇ ਸਭਾ ਇਕੁ
 ਐ ਗਜੇ ਕੇ ਜੀ ਮੈ ਕ੍ਰਮੀ ਪ੍ਰਕਟਿਯੋ ਤਿਮੈ ਦੁਖ ਕੋ ਕਟੀ
 ਐ ਹਰਿ ਐ ॥ ਤਿਹ ਤੇ ਸੁਨਿ ਲੈ ਸੁਕ ਹਿਯੋ ਮੇਰੇ ਬੀ ਸਿਖ ਮ
 ਕੈ ਹਿਤ ਸੋ ਚਿਤੈ ॥ ੫੬੮ ॥ ਇਹੋ ਠੇਨ ਫਕੀ ਤੇ ਮੈ ਰਮੇ ਸਭਾ
 ॥ ਤਮ ਸਭਾ ਅਥ ਜਾ ਸੋ ਧਰਮ ਸਭਾ ਨਨਕੀ ॥ ੫੬੯ ॥
 ਸੰਸਾਰ ਕਰ ॥ ੫੬੯ ॥ ਸਵੈ ॥ ੫੬੯ ॥ ਇਤ ਤੇ ਅਕਰ ਕਹੀ ਬਤਿਯੋ ਉ
 ਤਕ ਸਤਿਯੋ ਪਤੁ ਪਾਸ ਗਈ ॥ ਅਤਿ ਹੀ ਤਿਹ ਪਇਨ ਪੈ ਪ
 ਸਿਕੈ ਮਨ ਕੈ ਦੁਖ ਸੋ ਸੁਭੈ ਤਭਈ ॥ ਨਿਪ ਭੈ ਨ ਕੇ ਬਧ ਕੀ ਬਿ
 ਰਥ ਜੁਤੀ ਜਿਯੋ ਮੈ ਸੁਭੈ ਤਭਈ ॥ ਸੁਨਿ ਕੈ ਤਿਹ ਤੇ ਇਹ ਸਿ

ਧਜਗ ਅਤਿ ਕੋ ਪਭੋ ਭੋ ਕੋ ਪਮਈ ॥ ੫੬ ॥ ਜਗ ਸਿੰਧਕ
 ਲਜਮ ਨ ਕੋ ਪਤੀ ॥ ਸਵੈ ਯਾ ॥ ਭੁਪਸੁ ਦੁਖਿ ਤੁਹੈ ਅਤਿ
 ਹੀ ਅਪਨੇ ਲਖੀ ਮਤ ਕੋ ਪਤੀ ਪਠਈ ॥ ਸੈਨ ਹਨਿ ਯੋਹ ਮੋਜ
 ਰਨ ਰਨੇ ਛੇਰਿ ਦੇਖ ਮਹਿ ਕੈ ਕਰੁ ਨਈ ॥ ਬਾਚਤ ਪਤੀ ਚੜ੍ਹੇ ਤੁਮ
 ਤੁਇਤ ਆਵ ਤੋ ਸਭ ਸੈਨ ਬੁਲਾਈ ॥ ਐਸੀ ਰਸ ਸੁਨਿ ਮਿ
 ਤਹਿ ਕੀਤ ਬਕੀ ਨੀਕ ਨਿਸੁ ਸੈਨ ਲੈ ਧਈ ॥ ੬੦ ॥ ਮਵੈ ਯਾ ॥ ਸੈ
 ਨ ਕਿਯੋ ਇਕੋ ਠਾ ਅਪਨੇ ਜਿਹ ਸੈਨ ਹਿਕੋ ਕਛੁ ਪਸਨ ਪੈ ਯੋ ॥ ਚ
 ਲਿਉ ਠੈ ਕਈ ਕੋਟਿ ਬਲੀ ਜਬ ਏਕੋ ਕਲੈ ਕਰਿ ਨਾਮ ਬੁਲੈ ॥
 ॥ ਦਰ ਭੋ ਕੋਟਿ ਬਜੈ ਤਿਨ ਕੀ ਧੁਨਿ ਸੋ ਤਿਨ ਕੀ ਧੁਨਿ ਨ ਸੁਨਿ
 ਪੈ ਯੋ ॥ ਐਸੇ ਕਹਾ ਸਭ ਹਿਖੰਨ ਟਿਕੋ ਪਲਾਸਿ ਯਾ ਮਹਿ ਸੋ ਚਲਿ
 ਜੁੰਝਿ ਮਚੈ ਯੋ ॥ ੬੧ ॥ ਰਗਾ ਕਲੇ ਨ ਮਾਯੋ ਪ੍ਰਬਲ ਏ
 ਤੇ ਸੈਨ ਬਛਾਇ ॥ ਬਨ ਪੜਨੇ ਕਉ ਗਨ ਸਕੈ ਉਨੈ ਨ ਗਾਨੈ ਬ
 ਜਾਇ ॥ ੬੨ ॥ ਸਵੈ ਯਾ ॥ ਡੋਪੇ ਹੋ ਤਿਨ ਕੇ ਜੁਜਹ ਲਧੁ ਧ
 ਰਨ ਕੀ ਨਦੀ ਅੰਭੁ ਠਿਧੈ ਵੈ ॥ ਤੇਜ ਚਲੈ ਹਰ ਟਕੀ ਏ ਅਤਿ
 ਹੀ ਚਿਤ ਸੰਤ ਨ ਕੇ ਡਰ ਪਵੈ ॥ ਪਸ ਸੀ ਬੇਲ ਮਲੇ ਛਕੈ ਰ
 ਨ ਤੋਂ ਟਰਿਕੈ ਪਗ ਏ ਕਨ ਆਵੈ ॥ ਸਿਖ ਮਜੂ ਕੇ ਟਕੇ ਹੋ ਰਿਕੈ
 ਸਹੇ ਏ ਹਿਸੈ ਜਮ ਲੇ ਕਪ ਠਵੈ ॥ ੬੩ ॥ ਸਵੈ ਯਾ ॥ ਅਗੇ
 ਇਤੋ ਕੋ ਪਮਲੇ ਛਕੈ ਚੜ੍ਹੇ ਉਤ ਸਿੰਧ ਜਗ ਬਹੁ ਲੈ ਰਲ ਆ
 ਯੋ ॥ ਪੜ ਸਕੈ ਬਨਿ ਕੇ ਗਨਿ ਕੈ ਕਉ ਜਾ ਤਿਨ ਕੋ ਕਛੁ ਪਸਨ ਪ
 ਯੋ ॥ ਬ੍ਰਿਜ ਨਾਇਕ ਬਸਨੀ ਪੀਤ ਹੋ ਤੇ ਸਿਰ ਨਾਇਕੈ ਦੁਤੈ ਜਾ
 ਇਸੁ ਨ ਯੋ ॥ ਅੰਗੁ ਹੋ ਡਰਿ ਪਨ ਤੈ ਇਤ ਸੀ ਜਦੁ ਬੀਗਮ

ਸੁਖਪਾਯੋ॥੬੦੪॥ਸਵੈ॥ਇਤਕੇਪਮਲੇਛਚੜ੍ਹੇਅਗਨੇ
 ਉਤਅਯੋਲੈਸਿਧੁਜਰਾਦਲਭਗੇ॥ਆਵਤੈਗਜਰਾਜ
 ਬਨੇਸਨੇਅਵਤੈਉਮਡਿਯੋਪਨਕੇਗੇ॥ਸਿਆਮਹਲੀਮ
 ਥੁਰਾਉਕੇਤਰਧੇਰਿਲਾਏਜਸੁਸਿਆਮਉਚੇਗੇ॥ਸੇਰਬੇਡੇ
 ਉਪੇਰਿਲਾਏਬਹੁਚੀਰਨਕੇਸਨੈਕੈਰਿਬੇਗੇ॥੬੦੫॥ਸਵੈ॥
 ਕਨਹਲੀਸਭਸਸਤਸੰਭਾਕਿਕੋਧਪਨੇਚਿਤਬੀਚਬਿ
 ਚਰਿਯੋ॥ਸੈਨਮਲੇਛਨਕੇਜਹਬੀਤਿਓਓਰਿਸਿਆਮਭਨੈ
 ਪਗੁਧਾਰਿਯੋ॥ਪੁਨਕੀਏਚਿਨੁਬੀਰਧਨੇਪਨਧਾਇਲਕੈ
 ਧਨਸੁਗਨੈਡਰਿਯੋ॥ਨੈਕਸੰਭਗਹੀਨਤਿਨੈਇਤਤਿਸੇ
 ਸਿਆਮਜੁਯੈਰਲਮਾਗਿਯੋ॥੬੦੬॥ਸਵੈ॥ਏਕਪੇਰਭਟਧਾ
 ਇਲੁਪੈਧੇਕਪੇਰਬਿਨੁਪੁਨਹੀਮੇਗਾਪਾਇਪੇਰਤਿਨਕੇ
 ਸਕਦੇਅਹੁਭਪੇਰਤਿਨਕੇਕੁਡੇਗਾਏਕਸਸੰਕਿਤੁਪੈਛਟ
 ਵਤਜਿਤੰਨਸਮੈਰਨਭੁਮਿਸਿਧਗੇ॥ਐਸੇਸੁਜੀਤਭਈਪ੍ਰਭ
 ਕੀਜੁਮਲੇਛੁਤੇਸਭਖਾਬਿਧਿਹੇਗੇ॥੬੦੭॥ਸਵੈ॥ਵਹਿ
 ਰਖੰਛਗੁਲਾਹਖੰਬਰਬੀਰਨਿਜਾਬਤਿਖੰਧਰਿਮਾਗਿਯੋ॥ਜਾ
 ਹਿਰਖੰਲਤਫੁਲਾਹਖੰਇਨੁੰਕਰਿਖੰਡਨਖੰਡਨਡਰਿਯੋ॥
 ਹਿਮਤਿਖੰਫਨਿਜਛਗਖੰਇਨੁੰਮੁਸਲੀਜੁਗਦਸੰਪੂਰਿਯੋ॥
 ਐਸੈਕੀਤਭਈਪ੍ਰਭਕੀਸਭਸੈਨਮਲੇਛਨਕੇਇਮਹਾ
 ਗਿਯੋ॥੬੦੮॥ਸਵੈ॥ਏਉਮਾਵਹਨੇਜਦੁਨੈਰਨਐਰਧਾ
 ਨਗਿਸੇਸੈਰਲਧਾਯੋ॥ਜੇਇਨਉਪਰਆਵਤਗਿਯੋਗਿਹ
 ਕੋਸੋਉਜੀਵਤਜਨਨਪਾਯੋ॥ਜੈਸੈਮਧਿਨਕੇਸੁਗਦਿਪੈਇ

ਤੰਤ੍ਰਿਕੈਕ੍ਰਿਪਕੈਤੋਜਬਛੋਯੋਭਾਜਿਮਲੇਛਨਕੇਗਨ
 ਗੋਜਦੁਬੀਕੇਸਮੁਹਿਏਕਨਮਾਯੋ॥੬੦॥ਸਿਵੋਯੋਭਾਜਿ
 ਸੋਜੁਪੁਕਿਯੋਨੰਦਨੰਦਨਖਾਸੰਗਜੁਫੁਕੇਏਕਨਮਾਯੋ॥੬੧॥
 ਰਸਾਤਿਨਕਲਜਮੰਨਕੋਰਿਕਈਦਲਅੰਗਪਰਯੋ॥
 ਸੋਉਮੁਹੁਤ੍ਵੈਕਭਿਗਿਯੋਨਟਿਕਿਯੋਫਿਰਿਅੰਤਕੇਧਮ
 ਸਿਧਯੋਭੀਫਿਰੇਸਭਦੇਵਕਹੈਇਮਸੀਜਦੁਬੀਭ
 ਲੇਖਨਪਯੋ॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥
 ਇਕਜਦਵਸਸਤਨਕੋਗਹਿਕੈ॥ਬਲਿਅਪੁਬਾਬ
 ਰਿਸੁਗਨਿਹਰਿਕੈਜੁਫਿਕੈਜਤਤਤਚਹਿਕੈ॥ਕਰਿਕੇਪ
 ਭਿਰੇਨਟੈਤਤਤਤਉਮਹਿਮਬਲੀਕਹਿਕੈ॥ਸਿ
 ਰਲਗੋਕ੍ਰਿਪਨਪੈਕਟਿਕੈਤਨਭੀਗਿਰੈਨੈਕਖੇਗਹਿਕੈ
 ੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥
 ਸਸਤਨਕੇਜਬਜੁਧਮਚਿਯੋ॥ਭਟਵਨਕੇਲਾਲ
 ਭੇਪਟਵਾਬ੍ਰਹਮਮਨੇਅਹੁਨਲੇਕਗਚਿਯੋ॥ਅੰਗ
 ਨਿਹਰਿਭੇਯੋਅਤਿਅਹਵਖੇਲਿਜਟਸਭਈਸਨ
 ਚਿਯੋ॥ਫੁਨਿਵੈਸੁਭਸੈਨਮਲੇਛਨਤੋਕਬਿਸਿਖਾਮਕ
 ਤੈਨਹਿਏਕਬਚਿਯੋ॥੬੯੨॥੬੯੩॥੬੯੪॥੬੯੫॥੬੯੬॥੬੯੭॥੬੯੮॥੬੯੯॥੭੦੦॥
 ਸੰਗਤਿਨਤੋਬਚਿਯੋਨਬੀਗਾਜੁਧਕਰਨਕੈਕਲ
 ਜਮਨਅਪੁਧਗਿਯੋਤਬਪੀਗ॥੬੯੩॥੭੦੦॥੭੦੧॥੭੦੨॥੭੦੩॥੭੦੪॥੭੦੫॥੭੦੬॥੭੦੭॥੭੦੮॥੭੦੯॥੭੧੦॥
 ਗਇਕਲਜਮੰਨਬੁਗੋਇਦਕੀਮਨਫੇਜੋਕਸਹਮਾ॥
 ਬਾਮਨਾੰਗਬੁਗੋਨਾਬਿਹਰਗਿਜਰਿਲਮੰਜਰਾ

ਕੁਨਵਹਮਾਗਿਜਮਿਖੰਦੁਨੀਅਮਫਤਬਮੀਸਆ
 ਬਸਬੇਅਦਲੀਸਬਸਹਮਾਕਨੁਗੇਜੀਮਕੁਨਤੁਬਿਖ
 ਖੁਸਮਤੁਕੁਨੇਸਜਜੰਗਸੁਅਹਮਾ ੬੧੪੪ ੨੨੨ ੨੨
 ਮੁਨਿਕੈਤਿਹੰਕੀਬਤਿਖੰਬਿਜਨਇਕਤਹੀਕੀਰਿਸਿ
 ਧੋਗਕੁਪਬਛਾਇਚਿਤੈਤਿਹੰਕਅਗਨਖੁਪੁਲੈਤਿਹੰ
 ਉਪਰਫੇਗਸੁਤਹਨਿਖੋਪੂਥਮੈਤਿਹੰਕਫਿਰਕੈਤਿਹੰਕੇਹ
 ਯਚਰਹਿਮੰਗਅੰਗਜਿਤੇਬਿਬਿਧਸਤੁਤੇਕਬਿਮਿਖ
 ਮਕੋਹਸਭਹੀਕਟਿਡੋ ੬੧੫੦ ੨੨੨ ੨੨੨ ਜਮਲੇਛਰਿ
 ਸਿਸਸਤਸਭਗੋਸੇਕਟਿਸੀਬਿਜਨਬਹਿਡੋਗਾਅਯੋ
 ਭਿਰਨਇਹੀਬਲਿਕਹਿਯੋਜਬਅਰਿਪਵਪਿਖੰਦੇ
 ਰਹਿਯੋ ੬੧੬੪ ੨੨੨ ੨੨੨ ਕਨੁਬਿਚਰਕਿਯੋਚਿਤਮੈ
 ਭਈਸੋਨਮਲੇਛਜਿਯੋਮੁਸਟਲੈਹੈਤੈਕਬਿਮਿਖ
 ਮਕੋਹਸਮੇਤਨਕੋਅਪਵਿਤਕੈਹੈ ੬੧੬੪ ੨੨੨ ੨੨੨ ਯਕੋਚਸ
 ਜੇਤਨਮੈਸਭਸੈਨਜੁਗਮੁਹਿਨਇਬਧੈਹੈਜੋਇਹੰਕ
 ਸਿਰਕਟਤੋਤੁਨਿਸਸਤਭਯੋਹਮੋਬਲੁਜੈ ੬੧੭
 ੨੨੨ ੨੨੨ ਏਕਬਿਚਰਕਿਯੋਚਿਤਮੈਭਜਿਹੰਇਹੰਤੋਇ
 ਹੰਪਛੇਪੈਹੈਜੈਹੰਤੋਬੋਹੰਦੀਚਰਕਿਯੋਤਨਭਟਨਖ
 ਹਿਮਲੇਛਨੈਹੈਸੇਵਤੈਮੁਚਕੰਦਜਹੰਪਸਿਵਹੰਗੁ
 ਫਤਿਹੰਜਇਜੈਹੈਜੈਹੰਬਚਇਹੰਅਪਨਪਤਿਤੰਗੀ
 ਰਹਿਸੋਇਹੰਕੋਜਰੈਹੈ ੬੧੮ ੨੨੨ ੨੨੨ ਤੋਇਹੰਸੁਗਹਿਜਾ
 ਇਹੰਇਹੰਨਭੀਤਹੰਨਾਅਗਨਿਭਏਜਰੈਇਹੰਤੋਪ

ਅਤਹੀ

ਹਮ ਮਲੇ ਛੋਕੇ ॥ ੬੧੯ ॥ ਵੇਖਾ ॥ ਛੋਕੈ ਸਸਤ ਨ ਤਿਯਾਗਿ
 ਕੈ ਸਿੰਦਰ ਨ ਕਨੁ ਭਜਿਯੋ ਜਨੁ ਤ੍ਰਾਸ ਬਛੋਯੋ ॥ ਵਹਿਲਾਖਿ
 ਕਿਭਜਿਯੋ ਮਹਿ ਤੋ ਮਥੁਗੁੰ ਕੋ ਨਾਇਕ ਹੈ ਕਹਿਯੋ ॥ ਸੇਵ
 ਤੋ ਬਿਮੁਚ ਕੰਦਰ ਜਹੰ ਸੁਤਹੰ ਹੀ ਗਯੋ ਤਿਹੰ ਜਾਇ ਜਗਯੋ ॥
 ਅਪੁ ਬਚਾਇ ਗਯੋ ਤਨ ਕੋਇਹੰ ਅਵਤੋ ਬੋਇਹੰ ਕੋ ਜਗ
 ਵੇਖੋ ॥ ੬੨੦ ॥ ਸੋਭਾ ॥ ਅਪਨੋ ਬਚਵਾਇ ਗਯੋ ਕਾਨਮੁ
 ਚਕੰਦਰੋ ॥ ਤਜੀਨੀ ਦਤਿਹੰ ਗਇਹੰ ਤਭਾ ਸਮ ਮਲੇ ਛਭਿਯੋ
 ॥ ੬੨੧ ॥ ਸਵੈਯਾ ॥ ਜਗੰਗ ਮਲੇ ਛਭੋਯੋ ਜਬਹੀ ਮੁਚਕੰ
 ਦੋ ਪੈਤੋ ਬ੍ਰਿਜਭੁਖਨ ਆਯੋ ॥ ਅਵਤਹੀ ਤਿਨ ਕਾਨੁ ਕੋਰਿ
 ਕੈ ਪਾਇਨ ਉਪਗਸੀ ਸਫੁਕਯੋ ॥ ਅੰਗ ਜਿਤੋ ਦੁਖ ਬਿਤਿਹੰ
 ਹਰਿ ਬਾਤਨੋ ਸਤਿਹੰ ਤਪ ਬੁਝੋ ॥ ਐਸੇ ਸਮਧਿ ਕੈ ਤੰਤਿ
 ਹੰ ਜਾਗਿ ਕੈ ਸ੍ਰੀ ਬ੍ਰਿਜਨਾਇਕ ਡੋਗਨ ਆਯੋ ॥ ੬੨੨ ॥ ਇਤਿ
 ਲਜ ਮਨ ਬਧਹੰ ਸਮਧਤਹੰ ॥ ਅਥ ਜਗ ਸੋਧ ਅ
 ਵਤਭਾਯੁ ਪਕਹੰ ॥ ਸਵੈਯਾ ॥ ਜੋ ਲਗਿ ਡੋਗਨ ਅਵਤੋ ਬੋ
 ਤਬੋ ਇਕ ਆਇ ਸੇਰੇ ਸਸੁਨ ਯੋ ॥ ਧਾਮ ਚਲੇ ਬ੍ਰਿਜਨਾਥ ਕ
 ਹਤੁ ਮਪੈ ਸਜਿ ਸੈਨ ਜਗ ਸਿਧੁ ਆਯੋ ॥ ਯੋ ਸੁਨਿ ਕੈ ਬਤਿਯੋ
 ਤਿਹੰ ਕੀ ਮਨ ਮੈ ਭਟੋ ਅੰਗਨ ਤ੍ਰਾਸ ਬਛੋਯੋ ॥ ਸਿਖਾ ਮਭੈ ਜ
 ਤੁਬੀ ਗਲੀ ਅਤਿਹੀ ਅਪਨ ਮਨ ਮੈ ਸੁਖ ਪਾਯੋ ॥ ੬੨੩ ॥
 ੬੨੪ ॥ ਏਹੀ ਬਤੈ ਕਰਤ ਭਟਨਿ ਜੁ ਪੁਗਪੁੰ ਚੇ ਆਇ ॥ ਭੁ
 ਪ ਬੈਠਿ ਬੁਧਵੰਤ ਸਭ ਅਪਨੇ ਲੀਏ ਬੁਲਾਇ ॥ ੬੨੪ ॥
 ਸਵੈਯਾ ॥ ਜੋ ਸਿਧ ਪੈਰ ਲਸਿਧ ਜਗ ਨਿਪ ਆਯੋ ਹੈ ਕਹਿ

ਜੀ

ਅਬੈਕਹੰਕੈਯੋ

ਸੈਨਘਨੈਇਹੰਸੰਗਹੈਜੈਪ੍ਰਧਕੈਨਹਿ
ਜੀਤਿਬਚੈਯੋਕੈਇਹੰਕੈਸਭਜਾਇਮੈਲਪੁਰਛਾਡਿਨਹੀ
ਅਨਤੈਕੈਸਿਧੈਯੋਬਤਕੁਪੇਚਬਨੀਸਭਹੀਇਨਬਤਨ
ਤੋਹੋਕਹਾਅਬਕੈਯੋ ਕੀਨੈਇਹੈਬਿਚਰਪੁਰ
ਤਜਿਕੈਅਨਤੈਬਸਹਾਨਤਗਮੈਰਹਿਜਗਸੰਧਤੁਪਤਿਪੁ
ਬਲ ਕੀਜੈਸੇਈਬਿਚਰ

ਜੋਭਵੈਸਭਜਨਨਮਨਾਅਪਨੇਚਿਤਹਿਬਿਚਰਬਤਨ
ਕੀਜੈਠਨਿਹਤ ਤਜਿਕੈਮਥੁਰਾਸੁਨਿਕੈਇਹੰ
ਸਤੁਸੁਲੈਕੈਕੁਟਬਨਜਾਦਪਸੇਯੋਏਕਬਡੇਗਿਰਬਤਿਹੰ
ਭੀਤਗਨੈਕਟਿਕੇਚਤਮੈਸੁਖਪਯੋਯੋਗਤਭਿਯੋਨਗਸਿ
ਧਜਗਤਿਹੰਕੀਉਪਮਕਬਿਸਿਮਾਮਸੁਨਯੋਪਤਨਕੇਜਨੁ
ਭੁਛਨੈਕੋਤਵਨਹਿਬਾਰਹੀਮਿਲਿਅਏ

ਜਗਸਿਧਤਬਮੰਡਿਅਨ
ਸੰਗਯੋਕਹਿਯੋਸੁਨਯੋਨਗਭਰੀਇਹੰਸੈਨਤੈਨੈਕਨਸੇਯੋ
ਜਾਇ ਦਸੈਅਗਿਲਗਾਇਦਸੈਦਿਸਤੋਯੋ
ਗਿਗਿਗਾਅਪਨਹੀਜਰੀਜਾਏਸੀਜਦੁਬੀਕੁਟਬਸਨ
ਯੋਗਦੇਸੈਦਿਸਤੋਗੀਕੋਕਬਿਸਿਮਾਮਕੁਟਦਈਆ
ਗਿਲਗਾਈਤੈਸੇਹੀਪੰਨਚੰਡਬਹਿਯੋਤਿਹੰਪੰਨਸੈਆਗਿ
ਘਨੀਯਯਾਈਜੀਵਬਡੇਤਿਨੁਪਘਨੇਛਿਨਬੀਚਰ
ਇਛੁਨਿਤਹਿਜਗਈਤਨਘਨੀਤਨੇਲੇਗਾਪੈਛਨੇਹੰਤ

ਭਈ ਅਤਿ ਹੀ ਦੁਖਦਈ ਜੀਵ ਮਨੁ ਛਾ
ਰੇ ਤਿਨ ਜੈ ਆਸੰਕ ਕਰਤ ਭਏ ਭਟਤ ਥੈ ਮਿਲਿ ਸਭ ਹੀ
ਦੁਖ ਤਿ ਪੰਚ ਅਏ ਦੰਨ ਭੰਤਿ ਤੈ ਅਤਿ ਪਿਪਿ ਅਏ

ਪ੍ਰਭੂ ਜੁ ਹਮ ਸੀਰ
ਛਾਕੀ ਜੈ ਜੀਵਨਾ ਪਿਏ ਨ ਸਭ ਕੋ ਲੀਜੈ ਆਪ ਹਿ ਕਉ ਉਠੈ
ਪਾਵ ਬਤੈ ਆਕੈ ਭਜਿ ਯੈ ਕੈ ਜੁ ਏ ਮਚੈ ਯੈ

ਤਿਨ ਕੀ ਬਤਿ ਯੈ ਸੁਨਿ ਕੈ ਪ੍ਰਭੂ ਗਿਰਿ ਕੋ ਸੰਗ ਪਇ ਹੋ ਕ
ਮਸ ਕਿਯੋ ਨ ਸਕੈ ਯੈ ਸਹਿ ਭਰ ਸੁਤ ਪਗੈ ਕੋ ਕ ਬਿਸਿ ਆਮ
ਭਨੈ ਜਲ ਲੇ ਪਸ ਕਿਯੋ ਆਉ ਸਾ ਕੋ ਯੈ ਗਿਰਿ ਉਹ ਪੈ ਕੋ ਪਸਿ ਕੈ
ਕਉ ਪਾਵ ਕ ਜੀਵ ਜਗਨ ਸਾ ਕੋ ਯੋ ਜ ਦੁਬੀਰ ਹੁਲੀ ਤਿਹ ਸੈ
ਨ ਮੈ ਕਰਿ ਪਰੇ ਨ ਹਿ ਆਤਿ ਨ ਕੋ ਕੀ ਸਕਿ ਯੈ

ਏ ਪੰਚ ਬਗਵਾਨਿ ਆਮ ਜੁ ਭੁਪਤਿ ਕੇ ਬਹੁ ਤੇ ਭਟਮ
ਗੇ ਅੰਗ ਪਨੇ ਅਸ ਵਹੁ ਨੇ ਬਿਨ ਪ੍ਰਾਨ ਪਨੇ ਗਜ ਕੈ ਭੁਅ
ਪਗਾ ਪਇਨ ਪਤਿ ਹਨੇ ਅਗਨੇ ਰਬ ਤੇ ਗਿਰੀ ਬਿਰਥੀ ਕਰਿ ਰ
ਗੇ ਜੀ ਤਿਭਈ ਜ ਦੁਬੀਰ ਕੀ ਯੈ ਕ ਬਿਸਿ ਆਮ ਕਹੈ ਸਭ ਯੈ ਅ

ਮਿਸੇ ਜੋ ਭਟੀ ਸਿਯੋ ਸੈ ਜੁ ਏ ਕੋ ਆਵਤ
ਜੁ ਏ ਤੈ ਸੁਲੇ ਗੋਟ ਭੀ ਗਨਾ ਸੀ ਬਿਜਨ ਬਕਤ ਜਕੇ ਅਗ
ਕੈ ਕ ਬਿਸਿ ਆਮ ਪੈ ਕਉ ਧੀ ਗਨਾ ਭੁਪਤਿ ਦੇ ਖਿਰ ਸਤਿ
ਨ ਕੀ ਸਕੈ ਇਹ ਭੰਤਿ ਭਏ ਅਤਿ ਹੀ ਗਨਾ ਮਨ ਤ ਬੋਲੀ
ਪੀ ਕੀ ਸਮੁਹੈ ਨਿਪ ਫੇਰਤ ਪਾਨ ਨ ਕੀ ਜਿ ਮਿ ਬੰਨ

ਇਤੋ ਕੋ ਪਗਵਾਨਿ ਕੋ ਮੁਸਲੀ ਪਰ ਸੰਤੁ ਨ ਸੈ ਨਭ

ਮ

ਲੋਭਕੁਭੇਰਿਯੋਜੋਭਟਸਮੁੰਦਿਅਇਭਿਰਿਯੋਤਿਹੰਏਕਚ
 ਪੇਰਹਿਸੋਸਿਭੇਤਿਯੋਅੰਗਜਿਤੀਚਤੁਗਚਮੁੰਤਿਨਕੇਮੁ
 ਖਐਸੀਯੋਭੇਤਿਸੋਮੇਰਿਯੋਜੀਤਲਏਸਭਯੀਅਰਿਵ
 ਤਿਨੇਤੋਅਜਿਤਿਯੋਭਟਏਕਨੇਢੇਰਿਯੋ ॥੩੧॥੧੫੫੫॥
 ਯਨੁਲੀਮਿਲਿਭੁਤਦੁੰਜਬਸੈਨਸਭੇਤਿਹੰਭੁਪਕੇਮੁ
 ਰਿਯੋਸੋਕੋਭੁਜੀਤਿਬਚਿਯੋਤਿਨੇਤੋਜਿਨਦਤਨਘਾਸ
 ਗਹਿਯੋਬਲੁਹਰਿਯੋਐਸੀਰਸਾਜਬਭੀਰਲਕੀਤਬ
 ਭੁਪਤਿਅਪਨੈਨਨਿਹਰਿਯੋਜੀਤਐਜੀਤਕੀਅਸ
 ਤਜੀਹਠਠਨਤਭਿਯੋਪੁਰਖਤਸੰਭਾਰਿਯੋ॥੬੩॥ਸੋਰਠ
 ॥ਦੀਨੀਗਦਾਚਲਾਇਸੀਜਦੁਪਤਿਨਿਪੋਰਿਕੈ॥ਸੂਤਹਿ
 ਰੇਯੋਗਿਗਇਅਸੁਚਥੀਸੰਗਹੀਯੋ॥੬੪॥ਪਾਵਪਿਯਾ
 ਰੇਭੁਪਭਿਯੋਐਗਦਾਤਬਭੁਗਿ॥ਸਿਖਾਮਭਨੈਸੰਗਏਕ
 ਹੀਘਾਇਕਿਯੋਬਿਸੰਭਾਰਿ ॥੬੪॥ਤੰਦਕਦਾ॥ਜਬਸਿ
 ਧੁਜਗਬਿਸੰਭਾਰਭੋਯੋਗਹਿਕੈਤਬਸੀਘਨਸਿਖਾਮ
 ਲੋਯੋਗਹਿਕੈਤਿਹੰਕੋਇਹੰਭੀਤਿਕਹਿਯੋਪੁਰਖਤਇ
 ਹੀਜਤੁਪਚਹਿਯੋ॥੬੪॥ਸਭਾਸੰਭਾਰਿਯੋ॥੬੪॥
 ਕਾਟਤੋਅਬਸੀਸਇਹੰਮੁਸਲੀਧਰਕਹਿਯੋਅਇ॥
 ਜੋਜੀਵਤਇਹੰਭੀਤਿਹੰਭੀਤਿਹੰਭੀਤਿਹੰਭੀਤਿ ॥੬੪॥
 ॥ਸਭਾਸੰਭਾਰਿਯੋ॥੬੪॥ਸਭਿਲੈਤਬਭੁਪਭੁਤੁਰੁੰਤਜਿ
 ਸਸਤਨਸਿਖਾਮਕੋਪਇਪਰਿਯੋਬਧੋਮੋਕੋਨਅਬੈਪੁ
 ਭਜੁਨਲਹਿਯੋਤੁਮੋਬਲਭੁਤਿਪਰਿਯੋਇਹੰਭੀਤਿਭ

ਯੋਧਿਧਿਧਿਧਿ ਤਧਨਿਧਿ ਤੈਸਰਗਤਿ ਐਸੇਗਿਯੋ
 ॥ ਕਚਿਸਿਮਾ ਮਕਰੈ ਇੰਝੁ ਪਕੀਰੇ ਖਿਰਸਕਰੁ ਠਨਿਧਿ
 ਲਾਜਭਰਿਯੋ ॥ ੪੪ ॥ ਕਨਕੁ ਰਾਜਾ ॥ ਤੇਰਕਛੈਰਾ ॥ ਇੰਦ੍ਰ
 ਹੋਰੀ ਕਯੋ ਛੋਰਿ ਅਥੈ ॥ ਮਨ ਤੇ ਤਜਿ ਕ੍ਰਿਪਕੀ ਬਤ ਸੁਥੈ
 ॥ ਕਹਿਯੋ ਕਿਯੋ ਹਮਸੈ ਇੰਝੁ ਛੋਰਿਯੋ ॥ ਤਬ ਯੋਹਿ ਸਿਕੈ
 ਜਦੁਗਾਇਕਹਿਯੋ ॥ ੪੫ ॥ ਸੋਰਠਾ ॥ ਬੰਡੇ ਸੁੰਦਰੇ ਜੋਇਤਿ
 ਸਸਤਨ ਪਾਇਨ ਪੈਗੈ ॥ ਨੈਕੁ ਨ ਕਹਿ ਚਿਤ ਹੋਰ ਬਡੇ ਨ ਬਧਤ
 ਕੋਰਤ ॥ ੪੬ ॥ ਕਨਕੁ ਰਾਜਾ ॥ ਜਗਾ ॥ ਪ੍ਰਤਿ ॥ ੪੭ ॥ ਜ
 ਗਸਿਧੁ ਕਛੋਰਿ ਪ੍ਰਭ ਕਹਿਯੋ ਕੋਰੁ ਸੁਨਿਲੋਹਾ ਜਿ ਬਤੀਖੀ
 ਤੁਹਿ ਸੋ ਕੋਰੁ ਤੁਮਤਿ ਨ ਮੈ ਚਿਤ ਦੇਹ ॥ ੪੮ ॥ ਮਧੁ ॥
 ਗੇਨ੍ਰਿਪਨਿਯਾ ਇਸਰਾ ਕਹਿਯੋ ਦੁਖ ਦੇ ਕੇ ਅਨਿਯਾ ਇਨਾ
 ਬੰਹਿਰੀਜੀ ॥ ਅੰਗ ਜਿ ਤੇ ਜਨ ਪਤਿ ਨ ਦੇ ਕਛੁ ਕੈ ਕੈ ਕ੍ਰਿਪਾ
 ਸਭ ਤੇ ਜਸੁ ਲੀਜੀ ॥ ਬਿਪ੍ਰਨ ਸੇਵ ਸਰਾ ਕਹਿਯੋ ਰਗ ਬ
 ਜਨ ਜੀਵਤ ਜਨ ਨ ਦੀਜੀ ॥ ਅੰਗ ਮਸਿਖੀ ਸੰਗ ਛਤਿ ਨ ਕ
 ਕਬਹੂੰ ਗਿਸਮੀ ॥ ਡੈ ਕੈ ਜੁਧਨ ਕੀਜੀ ॥ ੪੯ ॥ ਰਿਹਾ ॥ ਜਗ
 ਸਿੰਧ ਸਿੰਗਨਿਯਾ ਇਕੈ ਧਾਮ ਗਯੋ ਪਛਤਾਇ ॥ ਇਤਿ ਗ
 ਹ ਅਯੋ ਸਿਮਾ ਮਜੂ ਹਰਖ ਹੋਇ ਹੁਲਾਸਾਇ ॥ ੫੦ ॥ ੫੧
 ॥ ਆ ॥ ਰਾਜਾ ॥ ਕੋਪਕ ॥ ਰੋਕ ॥ ਰਾ ॥ ਅਸਮਾ ॥ ਤਹ ॥
 ਰੋਪ ॥ ਸੁਨਤ ਜੀਤ ਛੁਲੇ ਸਭ ਆਵਹਿ ॥ ਨਿਪ ਛੋਰਿ
 ਯੋ ਸੁਨਿ ਸੀਸ ਛੁਗਵਹਿ ॥ ਯਾ ਤੋਹਿ ਯਾ ਸਭ ਨ ਕੇ ਗਿਯੋ
 ॥ ਕਹਤ ਸਿਮਾ ਮਧੁ ਏਕਾ ਜਕਹਿਯੋ ॥ ੫੨ ॥ ਪਰਜਨ ਕ

ਗਾਸੈਵੇਖਾ॥ ਕਾਜਕਹਿਯੋਲਾਗਿਕਹਿਕੀਸਿਆਮਜੁਐ
 ਸੇਬਲੀਤੁਮੇਕਰਅਯੋ॥ ਛੇਮਿਦਯੋਤਬਕੈਕੁਰਨ
 ਤਿਨਕਛਿਦਯੋਪੁਰਤੰਛਲੁਪਯੋ॥ ਐਸੇਅਜਨਨ
 ਕਾਜਕਹੈਜੁਕੀਯੋਹਿਤੈਕਹਿਯੋਸੀਸਢੁਹਾਯੋ॥ ਛਾਡਿ
 ਦਯੋਨਹੀਜੀਤਅਬੈਅਰਿਅੰਗਚੁਮੁਬਹੁਲੈਨਪ
 ਠਯੋ॥ ੬੫॥ ਸਵਯਾ॥ ਏਕਕਹੈਮਧੁਰਕੈਚਲੇਇਕਛੇ
 ਮਿਕਹੈਨਿਪਲੈਦਲਐਯੋ॥ ਸਿਆਮਕਹੈਤਿਹਕੇਤਬ
 ਸੰਗਕਹੈਭਟਕਨਸੰਜੁਣਮਚੈਯੋ॥ ਅੰਗਕਦੀਚਕੈਉ
 ਹਠਠਨਕੈਜੋਲਾਗਿਹੈਤੰਨਜੀਵਤਐਯੋ॥ ਤਤੰਨਧਾ
 ਇਧਸੋਪੁਰਮੈਬਿਧਨਾਜੋਉਲੇਖਲਿਖਿਯੋਸੋਉਤ੍ਰੈਯੋ॥
 ੬੫॥ ਸਵਯਾ॥ ਛਾਡਿਬੋਭੁਪਤਿਕੋਸੁਨਿਕੈਸਭਹੀਮ
 ਨਜਾਦਵੜਾਸਭੇਗੇ॥ ਨਿਧਨੀਕੇਭੀਤਗਜਾਇਬਸੇ
 ਮੁਖਤੋਸਭਐਸੇਚਲੇਸੁਗੇ॥ ਕਿਨਹੂੰਨਹਿਸਿਆਮ
 ਕਹੈਅਪਨੇਪੁਰੀਛਨਿਓਕੈਪਾਇਯੋ॥ ਅਤਿਹੀ
 ਹੋਡੇਬਲਵੰਤਬੰਗਿਨੁਅਧੁਪੁਰੀਸਭਮਰਮੇ
 ॥ ੬੫॥ ਸਵਯਾ॥ ਸਿਧੁਪੈਜਾਇਖੇਡੇਏਸਿਆਮਜੁ
 ਸਿਧਪੁਤੈਸੁਕਛੁਕਰਚਹਿਯੋ॥ ਛੇਕਹਿਯੋਭੁਅਛੇ
 ਮਿਦਯੋਤਿਨਕੈਪੁਰਕੈਜਿਹਲੈਸਭਾਹਿਯੋ॥ ਕੰਚਨਕੇ
 ਗ੍ਰਿਹਕੈਦੀਇਤਿਯਾਭਲੇਕਿਨਹੂੰਤਿਨਕੈਨਅਚਹਿ
 ਯੋ॥ ਐਸੇਕਹੈਸਭਹੀਅਪਨਮਨਮੈਪ੍ਰਭੁਜੁਸਭਕੈਦੁ
 ਖਦਹਿਯੋ॥ ੬੫॥ ਸਵਯਾ॥ ਜੋਸਨਕਾਰਿਕਕੈਹੋਸੇਵ

ਘਨੀਤਿਨੇਕੇਹਰਿਭਨਆਏ। ਧੁਜਤਹੈਬੁਭੇਤਿ
 ਕੈਤਿਹੰਕਫਨਿਧਨਮੈਸੰਚਪਏ। ਅੰਗਘਨਿਯੋਮਿ
 ਲਬੇਦਨਕੇਮਤਮੈਕਥਿਸਿਖਾਮਕੈਠਹਏ। ਤਿਕੈ
 ਈਹਹੈਪ੍ਰਭੁਜਬਕੰਚਨੇਕਗਿਹਸਿਖਾਮਬਨਏ।
 ੬੫੪॥ ਸਵਯੰ॥ ਸਿਖਾਮਭਨੇਸਭਸੁਗਨਸੰਮੁਸਕਾਇ
 ਹਲੀਇੰਭੀਤਿਉਚਾਗਿਯੋ॥ ਯਕੋਲਹਿੰਨਕਛੁਤੁਮ
 ਭੇਦਅੰਗਇੰਚੰਦ੍ਰਲੋਕਸੰਵਰਿਯੋ॥ ਯਹੀਹਨਿਯੋਰ
 ਸਕੰਧਮੁਗਰਿਸੁਬਹੁਇਹੀਬਕਕੇਮੁਖਛਗਿਯੋ॥ ਅੰਗ
 ਸੁਨਅਰਿਦਨਵਸੰਖਬਲੀਇੰਦੇਕਗਦਹੰਸੰਮਾਰਿ
 ਯੋ॥ ੬੫੫॥ ਸਵਯੰ॥ ਬਹੁਬਖਇੰਹੀਲਗਿਕੇਮਧੁ
 ਕੀਟਭਕੇਘਟਤੰਜਿਯਕਾਛਿਯੋ॥ ਅੰਗਜਬੈਨਿਧਿਨੀ
 ਰਮਬਿੰਤਬਦੇਵਨਗੰਢਕਗੀਸੁਖਬਾਛਿਯੋ॥ ਰਵ
 ਨਏਹੀਹਨਿਯੋਗਨਮੈਹਨਿਕੈਤਿਹੰਕਉਮੈਸਰਗਾਛਿਯੋ
 ॥ ਅੰਗਘਨੀਹਮਉਪਭੀਰਪਗੀਤੁਗਹਿਯੋਗਨਖੰਭ
 ਸੰਗਛਿਯੋ॥ ੬੫੬॥ ਸਵਯੰ॥ ਅੰਗਸੁਨੈਮਨਲਾਇ
 ਸਭੈਤੁਮੇਹਿਤਕੰਸਸੇਭੁਪਧਛਗਿਯੋ॥ ਅੰਗਹਨੇਤਿ
 ਹੰਬਜਘਨੇਗਜਮਨਹੁਮੁਲਤੰਉਖਿਉਖਾਗਿਯੋ॥
 ਅੰਗਜਿਤਹਮਪੈਮਿਲਿਕੈਅਰਿਅਏਹੁਤੇਸੁਸਭੈਇ
 ਹੰਮਾਗਿਯੋ॥ ਮਟਕਿਧਾਮਤੁਮੈਛਡਵਾਇਕੈਚਨਕੇ
 ਅਬਧਾਮਸਵਰਿਯੋ॥ ੬੫੭॥ ਸਵਯੰ॥ ਯੋਜਬਬੈਨ
 ਕੈਹੁਮੁਸਲੀਧਰਤੰਸਭਕੇਮਨਮੈਸਚੁਆਯੋ॥ ਯਹੀਹ

ਨਿਯੋਬਕ ਅੰਗ ਬਕਾ ਸੁਗਯਾ ਚੰਡੂ ਭਲੀ ਬਿਧਿਯਾ
 ਯੋ। ਕੰਸ ਤੋਂ ਇੰਨ ਨੀਤਿ ਸਕੈ ਇਨ ਸਿਧਿ ਕੇ ਸਨ ਤੋਂ ਪਰ
 ਕਯੋ। ਕੰਚਨ ਕੇ ਅਬਧਾ ਮਦੀ ਏਕ ਹਿਸੀ ਬਿਜਨ ਬਸੀ
 ਪ੍ਰਭੁ ਪਾਯੋ। ੬੫॥ **੬੫** ਐਸੇ ਹੀ ਰਿਵਸ ਬਿਤੀਤ
 ਕੀਏ ਸੁਖ ਸੰਦੁਖ ਪੈ ਕਿਨ ਹੁੰਨ ਪਿਯੋ। ਕੰਚਨ ਧਾਮ ਬਨੈ
 ਸਭ ਕੇ ਸੁਨਿ ਹਰ ਜਿਨੈ ਸਿਵ ਸੋਲ ਲਚਕੇ। ਇੰਨ ਤਿਯ
 ਗਿਕੇ ਇੰਨ ਪ੍ਰਗੀ ਸਭ ਦੇਵ ਨ ਲੈ ਤਿਨ ਦੇਖ ਨ ਆਯੋ। ਦੂਰ
 ਵਤੀ ਹੁਕੈ ਸਿਧਾ ਮਭਨੈ ਜ ਦੁਰ ਇਤਲੀ ਬਿਧਿ ਬਿਵੰਤ
 ਬਨ ਯੋ। ੬੫॥ **੬੫** ਐਸੇ ਕਿਸਨ ਬਿਤੀਤ ਬਹੁ ਰਿ
 ਵਸ ਕੀਏ ਸੁਖ ਮਨੀ। ਤਬ ਲਗਿ ਹੋਵਤ ਭੁਪ ਇਕ ਹਲੀ
 ਪਾਇ ਹੋ ਆਨਿ। ੬੬॥ **੬੬** ਹੋਵਤ ਕੁਪਯਾ ਨੀਰਾ ਨਮ
 ਹੋਵਤੀ ਜਾਹਿ ਕੇ ਮਮ ਕੰਨਿ ਯਕੋਨ ਮਾ। ਕਹਿ ਯੋ ਭੁਪ ਤਿਹ
 ਪ੍ਰਸੰਨਿ ਯਹੂ ਤਹਿ ਬੋ ਬਲਿਗਮ। ੬੭॥ **੬੭** ਭੁਪ
 ਕੀਯੋ ਸੁਨਿ ਕੈ ਬਤੀਯਾ ਬਲਿਗਮ ਪਨੈ ਚਿਤ ਮੈ ਸੁਖ ਪਾਯੋ
 ॥ ਬਿਯਾਹ ਕੇ ਜੋ ਸਿਸਮ ਜ ਸਭੇ ਤਿਹ ਬਿਯਾਹ ਕੇ ਕਾਜ ਤ ਬੈਠਿ
 ਠਿਧੋ ਯੋ। ਬਿਯਾਹ ਕੀਯੋ ਸੁਖ ਪਾਇ ਪਨੈ ਬਹੁ ਬਿਪਨ ਲੋਗ
 ਨਰ ਨ ਰਿਵਯੋ। ਐਸੇ ਬਿਯਾਹੁ ਲਾਸ ਬਯਾਏ ਕੀਸਿਯਾ ਮ
 ਭਨੈ ਅਪਨੇ ਗਿਹ ਆਯੋ। ੬੮॥ **੬੮** ਜਬ ਪਿਯਾ ਤਿਯ
 ਕੀਯੋ ਨਿਹਿਯੋ। ਛੋਟੇ ਹਮ ਇਹ ਬਤੀ ਬਿਚਾਰਿਯੋ। ਤਿਹੋ
 ਹਲ ਲੈ ਕਯਾਹਿ ਪਿਯੋ। ਮਨ ਭਾਵਤ ਤੋ ਕੋਤਿ ਨ ਕਹਿਯੋ। ੬੯॥
੬੯ ਬਲਿਗਮ ਕੇ ਬਿਯਾਹ ਭਯੋ ਜਬ ਹੀ ਮਿਲਿ ਕੈਨ

ਹਨ ਮਿਤ ਬੈਸੁਖ ਪਯੋਯੋ ਸੀ ਬਿਜਨ ਬਕੇ ਬਿਜਾਹਿ ਕੋ
 ਬਿਸਿਆ ਮਭੈ ਨੇ ਜਿਯ ਲਲਚ ਯੋਯੋ ਭੀ ਖਮ ਬਿਜਾਹਿ
 ਤੈਦੁ ਹਿਤ ਕੋ ਰਚਿਯੋ ਅਪਨੇ ਸਭ ਸੈਨ ਬੁਲਾਯੋ ਮਨੁ
 ਅਪਨੇ ਬਿਜਾਹਿ ਕੋ ਜਰੁ ਥੀ ਗਭਣੀ ਬਿਧਿ ਬਿਵਤ ਬ
 ਨਯੋ ॥ ੬੬੪ ॥ ਨਿਪਤ ਖਮ ਬਾਗ ਸਵੇਯਾ ॥ ਭੀ ਖਮ ਭੁ
 ਪ ਬਿਚਰ ਕੇ ਯੋ ਦੁਹਿਤਾਇ ਸੀ ਜਰੁ ਥੀ ਗੋਰੀ ਜੋ ॥ ੬੬੫ ॥
 ਤੇ ਭਲੇ ਨ ਕਛੁ ਕਹੈ ਹੋ ਸਮਿ ਮਲੈ ਜਗੈ ਜਸੁ ਲੀ
 ਜੋ ਤੇ ਲਗਿ ਆਇ ਗਯੋ ਕੁਮਾਰੀ ਗਿਸਿ ਬੋਲਿ ਉਠਿਯੋ ਸੁ
 ਪਿਤ ਕਸ ਕੀਜੋ ਜਾ ਕੁਲ ਕੀਨ ਬਿਵਤ ਤੈ ਹੋ ਮਤਾ
 ਦੁਹਿਤਾ ਦੈ ਕਹਾ ਜਗ ਜੀਜੋ ॥ ੬੬੬ ॥ ਰੁਕਮਣੀ ਚਾਚਿ ਸਭ
 ਆਸਵੇਯਾ ॥ ਹੋ ਸਿਸ ਪਾਲ ਚਰੈ ਗੀ ਮੈ ਥੀ ਗਸੁਤ ਯੋ ਕੋ
 ਬਿਜਾਹੇ ਕਜ ਬੁਲਾਯੋ ਗੁਜਰ ਕੋ ਕਹਿਯੋ ਦੈ ਦੁਹਿਤਾ ਜ
 ਗਮੈ ਸੰਗ ਲਾਜਨ ਕੇ ਮਹਿ ਜੋਯੋ ਸੇ ਸਟੇ ਕਬੁਲਾਇ ਭ
 ਲੇ ਰਿਜਤ ਹੋ ਕਿਲਿਆ ਵਨ ਕਾਜ ਪਠਯੋ ਬਿਜਾਹੀ ਜੋ
 ਬਿਧਿ ਬੇਰ ਲਿਖੀ ਦੁਹਿਤਾ ਸੋ ਉਕੈ ਬਿਧਿ ਤਹਿ ਕੈ ਰੋਯੋ
 ॥ ੬੬੭ ॥ ਸਵੇਯਾ ॥ ਯੋ ਸੁਨਿ ਕੈ ਸੁਤਿ ਕੀ ਬਤਿ ਯੋ ਨਿਪ
 ਚਮਨਤਾ ਹੋ ਕੈ ਲੇਨ ਪਠਯੋ ਦੈ ਰਿਜ ਸੀ ਸਚ ਲਿਖੇ
 ਉਤ ਕੈ ਦੁਹਿਤਾਇ ਤਭੁ ਪਤਿ ਕੀ ਸੁਨਿ ਪਯੋਯੋ ਸੀ ਸਧੁ ਨਿ
 ਯੋ ਕ ਬਿਸਿਆ ਮਕੈ ਤਿਨੈ ਨਨ ਤੋ ਅਤਿ ਨੀਰ ਬਠਯੋ
 ਮਨੁ ਆਸ ਹਿਕੈ ਗੀ ਜਹਿ ਸੁੰਦਰੁ ਖਸੁ ਹੈ ਮੁਰਝਯੋ
 ॥ ੬੬੮ ॥ ਰੁਕਮਣੀ ਚਾਚ ਸਾਖਿ ਯਨ ਸੋ ਸਵੇਯਾ ॥ ਸੰਗ

ਸੇਠਿ ਨੇ ਬੇਲਤ ਭੀ ਸਜਨੀ ਪ੍ਰਨਏ ਕਬੋਂ ਕਰਿਓ॥ ਕਿਤੋ
ਜੇਗਿ ਨਭੇ ਸਕੋਤ ਜਿਦੇ ਸਨਹੀ ਚਿਹਰਾ ਨਿਸੇਜ ਮਿਤੋ॥ ਮੇਰ
ਪਿਤਾ ਪੁਰਖਿ ਯੋਕਰਿਓ ਤੋ ਬਿਸੇਖ ਕਹਿਓ ਬਿਖੁਖਾ ਮਹਿਓ
॥ ਦੁਹਿਤ ਪ੍ਰੀਤ ਕਹਿਓ ਯੋਨਾਂ ਤਿਓਂ ਕੋ ਬਹਿਓ ਤੋ ਸਿਆਮਹਿ ਕੋ
ਬਹਿਓ॥ ੬੬੫॥ ੨੨੨॥ ਐਸੇ ਬਿਚਰੀ ਮਨ ਬਿਖੈ ਕਹਿਓ
ਏਕਉ ਪਾਇ॥ ਪਤਿ ਯਾਵੈ ਕਉ ਭੀ ਜਿਹ ਪ੍ਰਭੁ ਦੈ ਸੁਧਿ ਜਾਇ
॥ ੬੬੬॥ ੨੨੩॥ ਇਹ ਚਿਤ ਕਰਿ ਚਿਤ ਬਿਖੈ ਏਕ ਦਿਜ
ਲਯੈ ਬੁਲਾਇ॥ ਬਹੁ ਪ੍ਰਭੁ ਦੈ ਤੋ ਕੋ ਕਹਿਓ ਪ੍ਰਭੁ ਦੈ ਪਤਿ
ਯਾ ਜਾਇ॥ ੬੬੭॥ ਅਸੁਖ ਕਹਿਨੀ ਪ੍ਰਭੁ ਦੈ ਪ੍ਰਭੁ ਦੈ ਪ੍ਰਭੁ ਦੈ
॥ ੬੬੮॥ ੨੨੪॥ ਲੋਚਨ ਚਰੀ ਬਿਚਰ ਕੋ ਜਿਨੀ ਬਾਚਤ ਹੀ
ਪਤਿ ਯਾਉ ਠਿਧਾਵਹੁ॥ ਆਵਤੈ ਸਸਿ ਪਲਾਇ ਤੈ ਮਹਿ
ਬਿਅਹਨ ਕੋ ਪ੍ਰਭੁ ਛੀਲਨ ਲਾਵਹੁ॥ ਮੇਰ ਸਾਸੁ ਨਿਕੈ ਸ
ਭਯੋ ਕਬਿ ਸਿਆਮ ਕਹੈ ਕਹਿ ਪਖਨ ਆਵਹੁ॥ ੬੬੯॥ ੨੨੫॥
ਹੈ ਪਤਿ ਤੀਨੁ ਲੋਕ ਨਕੇ ਸੁਨੀ ਅੰਚਿ ਤੁਰੈ ਜੁ ਸੇ ਸਕੈ
ਹੈ॥ ਤੇਗ ਬਿਨਸੁ ਅੰ ਅਰੁ ਪਬ ਛਿਯੋ ਸਭ ਆਤਮੇ ਤੀ
ਨ ਬਹੈ॥ ਅੰ ਸੁਨੀ ਅੰ ਤ੍ਰਿਪੁਰਸਿ ਤੇ ਆਦਿਕ ਚਿਤ ਬਿਖੈ
ਕਹੂੰ ਨਹੈ॥ ਬਾਚਤ ਹੀ ਪਤਿ ਯਾਉ ਠਿਧਾਵਹੁ ਬਿਅ
ਹਨ ਬਿਖੈ ਦਿਨ ਤੀਨ ਹੋਏ॥ ੬੭੦॥ ੨੨੬॥ ਤੀਨਿ ਬਿਅਹਨ ਮੈ
ਦਿਨ ਮੈ ਯੋਕਹਿਓ ਯੋਗ ਬਾਤ ਜਿ ਬਿਲੰਬ ਆਵਹੁ ਪ੍ਰ
ਭੁ ਪਤਿ ਯਾ ਪਤਿ ਦਿਜ ਸਾਥਾ॥ ੬੭੧॥ ੨੨੭॥ ਐਸੇ ਰੁਖੀ
ਸੋ ਯੋਕਹਿਓ ਤੇ ਮੇਰ ਬਿਨ ਦੇਖਨੇ ਸਭੁ ਰੁਖਾਵੈ॥ ਬਹਿਓ

ਮਾਗਿਓ ਮਹਿ ਜੀਤਿ ਪ੍ਰਭੁ ਸੁਖੈ ਕਚਲੇਗੀ ਜਿ ਸੁਪਵਹੁ॥

ਬ

ਬਰ ਅਤਿ ਅਤੁਰੈ ਤਨ ਤਿਛਾ ਗਿਕਹਿ ਯੋਜਿ ਯੋਸਰ
 ਪਰੈ ਵਾਪਾ ਚੀ ਪੁਤ ਛਭੇ ਯੋਸਿ ਪੁਰਨ ਸੋਤ ਮਕੈ ਅਤਿ
 ਸੈਕਰੀਤ ਵੈਸੈ ਨ ਮਨ ਮੁਖ ਆਰਨ ਕੈ ਤੁਸੇ ਬਿਨੁ ਆ
 ਇਹ ਸੋ ਰਹ ਪਵੈ ॥ ੯੪ ॥ ਸਦੈ ੭੭ ॥ ਲਾਗਿ ਹੈ ਤੁਹਿ ਓਹਿ
 ਸਿਆਮ ਜੁ ਮੈ ਇਹ ਬੈਧ ਘਨੀ ਹਟਕੋ ॥ ਘਨ ਸਿਆਮ ਕੀ ਬੀ
 ਕ ਬਿਲੈ ਕਨਛ ਸੇਕੇ ਸੰਗਠ ਸੇਸੁਨ ਹੀ ਛੁਟਕੋ ॥ ਨਹਿ ਨੈਕ
 ਮੁਏ ਮੁਏ ਹਮੇਰੇ ਤੁਹਿ ਮੁਹਿ ਤਿਹ ਰਨ ਹੀ ਅਟਕੋ ॥ ਕਬਿ ਸਿਆ
 ਮ ਭੈ ਸੰਗਲਾ ਜਕੇ ਅਜੁ ਭਏ ਦੁਓ ਨੈਨ ਬਟਨ ਟਕੋ ॥ ੯੫ ॥ ਮਵੈ ੭੮ ॥ ਸਾਜ ਦਯੋਰਥ ਬਾਮੁਨ ਕੋ ਬਹੁ ਤੇਧ ਨ ਦੈ ਰਿ
 ਹੰਚਿਤ ਬਛੋ ਯੋ ॥ ਸੀ ਬ੍ਰਿਜਨ ਥਕੇ ਲਿਆ ਵਨ ਕਾ ਜਪ
 ਠਿਯੋ ਚਿਤ ਮੈ ਤਿਨੁ ਸੁਖ ਪਯੋ ਯੋ ਯੋ ਸੋਊ ਲੈ ਪਤਿ ਯੋ ਕੋ
 ਚਲਿਯੋ ਸੁਪ੍ਰਬੰਧ ਕਥਾ ਕਹਿ ਸਿਆਮ ਸੁਨ ਯੋ ॥ ਮਨੁ ਪੋਨ
 ਕੋਗਨੁ ਤੈ ਸੀਸਤਾ ਬਦੈ ਸੀਜਦ ਬੀਘੈ ਆਯੋ ॥ ੯੬ ॥
 ੯੭ ॥ ਸੀ ਬ੍ਰਿਜਨ ਥਕੇ ਬਾਸ ਜਹੰ ਸੁਕੈ ਕੋ ਕਬਿ ਸਿਆ
 ਮ ਪੁਰੀ ਅਤਿ ਨੀਕੀ ॥ ਬੰਜੁ ਖਚੇ ਅਹੁਲਾ ਲਾਜ ਵਹੈ ਜੋ
 ਤਿਜੈ ਗੈ ਅਤਿ ਹੀ ਸੁਮਨੀ ਕੀ ॥ ਕੋਨ ਸਰਹ ਕੈ ਤਿਹੰ ਕੀ ਤੁ
 ਮਹੀ ਨ ਕੋਹੈ ਸੀ ਬ੍ਰਿਧਿ ਕਿਸੀ ਕੀ ॥ ਸੋਸਿਨਿ ਸੋਸ ਜਲੇ ਸ
 ਕੀ ਅੰਗੁ ਸੁਰੇ ਸਪੁਰੀ ਜਿਹੰ ਅਗ੍ਯ ਛੀ ਕੀ ॥ ੯੭ ॥ ੯੮ ॥ ਐ
 ਸੀ ਪੁਰੀ ਨੇਹਿ ਕੈ ਅਤਿ ਚਿਤ ਹਰਖ ਬਛਾਇ ॥ ਸੀ ਬ੍ਰਿਜ
 ਪਤਿ ਕੋ ਗ੍ਰਿਹ ਜਹੰ ਤਹੰ ਰਿਜ ਪੁੰਚਿ ਯੋ ਜਾਇ ॥ ੯੯ ॥ ਮ
 ਵੈ ੧੦੦ ॥ ਵੇਖਤ ਹੀ ਬ੍ਰਿਜਨ ਥਾ ਰਿਜੋ ਤਮਰ ਛਭੇ ਯੋ ਓਹਿ

ਅਗੇ ਬੁਲਾਯੋ ਲੈ ਰਿਜ ਅਗੇ ਪਰੀਪਤਿ ਯਾ ਤਿਹ ਬੰ
 ਚਤਰੀ ਪੁਤ੍ਰ ਜੁ ਸੁਖ ਪਾਯੋ ॥ ਸਿਖੰ ਰਨ ਸਾਜਿ ਚੜ੍ਹਿਯੋ ਅ
 ਪਨੇ ਸੋਭੁ ਸੰਗ ਲਾਯੋ ਪਨੇ ਪੈਨੈ ਧਾਯੋ ॥ ਮਨੈ ਛੁਪਾਤੁਰ
 ਤੈ ਅਤਿ ਹੀ ਮਗ ਛੁਡਤੋ ਕੇਉ ਠਿਕੇ ਹਰਿਯੋ ॥ ੬੧ ॥
 ਸਵੈ ॥ ਇਤਿ ਸਿਖਾ ਮਜੁ ਸਿਖੰ ਰਨ ਸਾਜਿ ਚੜ੍ਹਿਯੋ ਉ
 ਤਲੈ ਸਿਸ ਪਾਲਾ ਪਨੇ ਰਲਾ ਯਾਯੋ ॥ ਆਵਤੋ ਸੇਇਨ
 ਤੁਸੁ ਨਿਕੈ ਪੁਰੁ ਰਬਾਜ ਗੁਥੇ ਸੁਬਨ ਯੋ ॥ ਸੈਨ ਬਨ
 ਇਤਲੀ ਇਤਤੋ ਰੁਕਮਾ ਰਿਕ ਅਗੇ ਤੋ ਲੈਨ ਕਯੋ
 ॥ ਸਿਖਾ ਮਭਨੈ ਸਭ ਹੀ ਭਟਵਾ ਅਪਨੇ ਮਨ ਮੈਂ ਅਤਿ
 ਹੀ ਸੁਖ ਪਾਯੋ ॥ ੬੨ ॥ ਸਵੈ ॥ ਐਸ ਬਡੇ ਨਿਪ ਆਵ
 ਤਭੇ ਚਤੁਰੰਗ ਚਮੁੰ ਸੁਘਨੀ ਸੰਗ ਲੈ ਕੈ ॥ ਹੋਰ ਨ ਬਿਖਾ
 ਰੁਕਮ ਨਿਕੈ ਅਤਿ ਹੀ ਚਿਤ ਮੈਂ ਸੁਹਲਾ ਸਬ ਛੈ ਕੈ ॥ ਭੇ
 ਘਨੀ ਸੁਨਾਇ ਸਿੰਗੋਰ ਨਦਰ ਭਾਉਤੁ ਹੀ ਨ ਬਜੈ ਕੈ
 ॥ ਸਿਖਾ ਮਇ ਤੈ ਛਪਿ ਆਵਤ ਭਿਯੋ ਕ ਬਿਸਿਖਾ ਮਭ
 ਨੈ ਤਿਨ ਕਾਸਨ ਛੈ ਕੈ ॥ ੬੩ ॥ ਸਵੈ ॥ ਸਿਖਾ ਮਭਨੈ ਜੋ
 ਉਥੇ ਰਕੇ ਬੀਚ ਲਿਖੀ ਬਿਧਿ ਬਿਖਾ ਹਰੀ ਸੋ ਦੁਹਰੀ
 ਨੀ ॥ ਮੰਤ੍ਰਨੈ ਸੋ ਅਭਿ ਮੰਤ੍ਰਨੈ ਕੁਝ ਅਛੋਰ ਨਰੀ ਸੁਪਾਵਿ
 ਤੈ ਕੇਲੀ ਨੀ ॥ ਐਸ ਜਿ ਤੇ ਦ੍ਰਿਜ ਸੋ ਸਦੁ ਤੇ ਤਿਨ ਕੋ ਅ
 ਤਿ ਹੀ ਰਛਨਾ ਤਿਨ ਦੀ ਨੀ ॥ ਬੇਰੀ ਰਚੀ ਭਲੀ ਭੀ ਤਿਹਿ
 ਸੋ ਜਦੁ ਬੀਗ ਬਿਨਾ ਸਭ ਲਾਗਤ ਹੀ ਨੀ ॥ ੬੪ ॥ ਸਵੈ ॥
 ਤਿਹੀ ਭੈ ਤਿਹੀ ਸੰਗ ਪਰੇ ਹਿਤ ਦੇਵੀ ਕੀ ਪੂਜ ਕੇ ਕਾਜ

ਤਨਮੇਰੀਸਵਸੇਗਰੀਨੀਤੁਤਿਤਿਨੀਮਹਿਬਸਮੀਤੁ॥

ਸਿਧੇਗਾਸਿਖੰਨਪੈਚੜਵਾਇਤਬੈਤਿਤੰਪਛੋਰ
 ਥੇਤਿਤੰਕੇਤਰਤੋਗਾਯਾਬਿਧਿਰੇਖਿਪਤਪਧਨੰ
 ਮੁਖਤੈਰੁਕਮੈਇਚੈਨਉਚੇਗਾਥੀਪ੍ਰਭੁਪਤਿਮੰ
 ਗੰਭਲੀਬਿਧਿਧੰਨਿਕਹਿਯੋਅਬਭਾਗਮੇਰੇ॥੨॥
 ਚੜ੍ਹਾਚੜ੍ਹਾਈਜਬਰੁਕਮਿਨਿਤਿਤੰਮੰਦਿਗਈ॥੩॥
 ਖਸੰਗਅਤਿਹੀਬਿਭਲਭਈ॥੬੮॥ਸਵੈਅ
 ਦੁਮਿਰਈਸਾਖਿਕਰਿਕੈਕਰਲੀਨਛੁਗੀਕਹਿਯੋਧਾ
 ਤਕੈਗੰਮੈਬਹੁਸੇਵਾਸਵਕੀਕਗੀਤਿਤੰਤੋਸੁਬੰਤੋ
 ਸੁਇਰੈਫਲਪੈਯੋਪ੍ਰਾਨਨਧਾਮਪਠੰਜਮਕੇਇਤੇ
 ਹੋਉਪਰਪਾਪਚੜ੍ਹੰਗੈਕੈਇਤਕੈਭਵਾਇਅਬੈ
 ਬਰਬੰਹਰਿਕੈਇਤੰਬਰਪੈਯੋ॥੬੮॥ਰਬੀਥਾਚ
 ਰੁਕਮਿਨੀਸੀਤਏਯਾ॥ਰੇਖਿਰਸਾਤਿਤੰਕੀਜਗਮਾ
 ਤਪ੍ਰਤੰਛੁਰੈਤਹਿਕਹਿਯੋਹੰਸਿਐਸੋ॥ਸਿਖਾਮਕੀਬ
 ਮਤੈਅਪਨੇਚਿਤਕੋਰਦੁਚਿਤਫੁਨਿਰੰਚਨਕੈਸੋ॥
 ਯੰਮਸਿਪਾਲਕੈਚਿਤਮੈਨਹਿਉਰੈਸੋਉਤਿਤੰਕੀ
 ਸਰਚੈਸੋ॥ਉਰੈਅਵਸਿਐਸੋਉਸੁਨਿਗੀਕਥਿਸਿਖਾਮ
 ਕਪੈਤੁਮੋਗਿਯਜੈਸੋ॥੬੯॥ਰੰਗਾਯੰਬਰਲੈਕੈ
 ਸਿਵਾਤੰਪ੍ਰਸੰਨਚਲੀਉਚਿੰਤਾ॥ਸਿਖੰਨਪੈਚੜ੍ਹੰਮ
 ਨਬਿਖੈਚਹਿਸੀਜਦੁਪਤਿਮਿਤ॥੬੯॥ਸਵੈਅ
 ਫੀਜਤਤੁਤੀਸੋਉਸਿਖੰਨਪੈਬਿਜਨਾਇਕਤ੍ਰਿਸਦਿ
 ਬਿਖੈਕਰਿਕੈ॥ਅਰੁਸਤਨਸੈਨਤਿਹਰਿਧਨੀਤਿਤੰਤੋ

ਨਹੀਂ ਸਿਆਮਭਨੈਡਰਿਕੋ। ਪ੍ਰਭਾਇਪਰਿਯੋਤਿਨਮ
 ਧਿਥੈਖੈਇਹਲੇਤਹੈਇਮਿਉਚਰਿਕੋ। ਬਲਿਧਰਿ
 ਲਈਰਬਭੀਤਰਡਰਿਮੁਗਰਿਤਬੈਬਹਿਖੰਧਰਿਕੋ -
 ੨੨॥੨੨॥ ਡਰਿਕੋਮਨਿਸਿਖੰਦਨਮੈਸਭਸੁਰਨੇਸੀਇ
 ਹੰਭਤਿਸੁਨਈ। ਜਤਹੈਇਹੋਕਅਬਲੈ। ਇਹੋਕੁਕ
 ਮੈਅਬਦੇਖਤਤਈ। ਪੋਰਖੈਜਿਹੰਸੁਗਬੈਖੈਸੋਉ
 ਖਾਹਿਛਡਾਇਨਮੰਡਿਲਾਈ। ਅਜੁਸਭੇਮਹਿੰਦ
 ਰਿੰਦਨਹਿਸਿਆਮਭਨੈਮੁਹਿਗਮਦੁਈ॥੨੨॥੨੨॥
 ੨੨॥੨੨॥ ਡਰਿਕੋਮਨਿਸਿਖੰਦਨਮੈਸਭਸੁਰਨੇਸੀਇ
 ਤਿਕੋਪਬਛੈਕੋ। ਸਭੇਭਟੋਰਿਕੁਜਕਥਿਸਿਖਾ
 ਮਕੈਅਤਿਕੁਧਿਤੁਕੈ। ਭੋਰਿਖੰਨੀਸਹਨਾਇਸਿ
 ਗਰਨਦੁਰਭਅੰਤਿਗਲਬਜੈਕੋ। ਸੋਜਦੁਬੀਰ
 ਸਰਸਨਲੈਛਿਨਬੀਚਦਏਜਮੇਲਕਪਠੈਕੋ॥੨੨॥
 ੨੨॥੨੨॥ ਜੋਭਟਕਾਹੁਤੈਨੈਕਟੋਰਨਹਿਸੋਗਿਸਿਕੈ
 ਇਹੰਸਾਮੁਹਿਅਏ। ਗਲਬਜਾਇਬਜਾਇਕੈਦੁ
 ਰਭਜਿਯੋਘਨਸਵਨਕੇਘਹਏ। ਸੀਜਦੁਬੀ
 ਰੇਕਬਨਛੁਟੇਨਟਿਕੇਪਲਏਕਤਹੰਭਹਏ। ਏਕਪ
 ਹੋਰਿਕਹਤਬੀਰਬਲੀਇਕਅੰਤਕੇਧਮਸਿਧਏ
 ੨੨॥੨੨॥ ਜੋਭਟਕਾਹੁਤੈਨੈਕਟੋਰਨਹਿਸੋਗਿਸਿਕੈ
 ਹਰਿਦਸਾਰਲਕੀਸਿਸਪਲਤਬੈਗਿਸਅਪਹਿਅ
 ਯੋ। ਅਇਕੈਸਿਆਮਸੈਸੋਕਹਿਯੋਤੋਜਰਸਿਧੋਤਨ

ਕਿਸੇ

ਸੁਤਿਹਿਭਜੋਯੋਯੋਭਤਿਯੋਕਹਿਕੈਪੰਨਕਨਪ੍ਰਮਾਨਲੋ
 ਥਾਨਚਲੋਯੋਮਾਨੁਤ੍ਰੇਧਸਭੈਤਿਹੰਕੈਸੁਪ੍ਰਤੰਛੁਧੈਸਿ
 ਮਕੈਉਪਧਯੋ॥੬੨॥੨੦੮॥ਸੋਸਰਾਵਤਰੋਖਿਕੈ
 ਕ੍ਰੁਪਿਤਤ੍ਰੈਬ੍ਰਿਜਨਥਾਕਟਿਮਾਗਭੀਤਰਦਯੋਕੈਸ
 ਗਹਿਕੈਸਾਥਾ॥੬੩॥੨੦੯॥ਸਰਕਟਿ
 ਕੈਸਿਖੰਦਨਕਟਿਰਯੋਅਹੁਸੁਤਕੈਸੀਸਰਯੋਕਟਿਕੋ
 ਅਰਚੋਈਅਸ੍ਰਨਸੀਸਕਟੋਬ੍ਰਹਮਲਨਕੈਤਬਹੀ
 ਣਟਕੋ॥ਫਿਰਿਰੋਚਿਪੇਟਚਟਕਿਯਨਿਯੋਗਿਗਿਗਿਯੋਜ
 ਬਚੇਟਲਗੀਭਟਕੋ॥ਤੁਮਹੀਨਕੈਕੈਨਬਿਓਜਗਮੈ
 ਜੋਉਸਿਅਮਜੁਸੰਅਟਕੋ॥੬੪॥੨੧੦॥ਚਿਤਮੈਜਿ
 ਨਪਿਯਾਨਧਗਿਯੋਹਿਤਕੈਸੋਉਸੀਪਤਿਲਕਹਿਕੈਸਟ
 ਕਿਯੋ॥ਪਗੋਪਿਜੋਉਅਟਕਿਯੋਪੁਭਸੰਕਬਿਸਿਅਮ
 ਕੈਪਲਸੇਨਟਿਕਿਯੋ॥ਅਟਕਿਯੋਜੋਉਪ੍ਰੇਮਸੰਬੇਧ
 ਕੈਲੋਕਰਲਿਯੋਤਿਹੰਕੈਨਕਿਨੀਹਟਕਿਯੋ॥ਜਿਹੰਨੈਕ
 ਬਿਯੋਪਕਿਯੋਸਟਕਿਯੋਨਸੇਸਭਹੀਭੁਅਸੰਪਟਕਿ
 ਯੋ॥੬੫॥੨੧੧॥ਫੋਜਚਿਦਰਿਧਪਨੀਬ੍ਰਿਜਨਥ
 ਬਿਮੁਛਿਤਕੈਸਿਸਪਾਲਗਿਯੋ॥ਅੰਗਜੋਤਰਲ
 ਠਾਛੁਤਸੋਉਦੇਖਿਰਸਕਰਿਤਸਪਯੋਯੋਫਿਰਿਹੋ
 ਤਿਨਕੈਬ੍ਰਹਮਕੈਉਫਿਰਿਜੁਪਕੈਕਾਜਨਅਯੋਤ
 ਰੁਕਮੀਰਲਲੈਬ੍ਰਹਮਸੰਗਅਪਨੇਅਪਹੀਜੁਧੋਕੈ
 ਪਯੋ॥੬੬॥੨੧੨॥ਬੀਰਬਡੇਇਹੰਕੀਰਿਸਿਕੈਰਿ

ਤੁਟ

ਸਿਸੈਜਦੁਬੀਰਕੋਮਰਨਅਏ।ਜਤਕਹੰਫਿਰਿਸਿਆਮ
ਲੋਹਮਸੋਸਭਹੀਏਹਤਾਤੇਬਲਾਏ।ਤੇਬ੍ਰਜਨਬ
ਤੇਨਸਭਹੀਕਹਿਕੈਉਪਮਾਕਾਬਿਸਿਆਮਸੁਨਏ।ਮਾਨ
ਹੁਏਪਤੰਗਦੀਆਕੁਦੁਦਿਪੇਫੇਫਿਗੀਤਨਅਏ

ਜਬਸੈਨਹਨਿਏਘਨੇਸਿਆਮਸਭੈਰੁਕ
ਮੀਕੁਪਿਕੈਤਬਅੈਸੇਕਹਿਯੋ।ਜਬਗੁਜਰਹੁਧਨਬ
ਨਗਾਹਿਯੋ।ਛਤਰਧਨਛਤਿਨਤੇਤਰਹਿਯੋ।ਜਿਮਿਬਲ
ਤੇਬੇਬਪਿਕੈਸਗੀਆਮੁਬਿਮੁਛਿਤਕੈਸੁਸਿਖਾਤੇਗ
ਹਿਯੋ।ਗਹਿਕੈਤਿਹਮਤਕੈਮੁਰਦਏਉਪਹੰਸਕੈਜਿਯੋ
ਚਿਤਬੀਚਰਹਿਯੋ। ਭੁਤਰਸਪਿਕਿਰੁ

ਕਮਨੀਪ੍ਰਭਜੁਕੈਪਹਿਯਾਇ।ਅਨਿਕਭੈਤਸੋਸਿਆਮਕ
ਬਿਛਿਏਭਾਤਛਫਕਾਇ ਜਉਤਹਿ
ਸਹਾਇਕੈਆਵਤਭੈਸਹਨੇਸਭਹੀਚਿਤਮੈਚਹਿਕੈ।
ਜਉਸਹਨਿਏਨਹਨਿਏਛਲਸੋਅਹਮਰਤਹੰਤਹਿ
ਛੋਕਹਿਕੈ।ਬਹੁਤਪਹੰਗਜਬਾਜਰਬੀਸਹਿਤਾਬਹੁ
ਸੁਨਚਲੀਬਹਿਕੈ।ਫਿਰਿਤਿਯਕੈਕਹੋਪਿਯੁਛੇਰਿਕੈ
ਕੁਮਮੀਰਨਜੀਤਭਲਗਾਹਿਕੈ ਤੇਲੋਗਦਾ

ਗਹਿਕੈਬਣਭੰਤਪਹਿਏਤਿਨਮੈਚਿੰਗਸਬਛੇ।ਸ-੩
ਨਸੈਨਭਜਿਏਜੋਉਜਾਤੇਹੀਆਮਭੇਨਸਭਕੈਮੀਲਘ
ਯੋਘਾਘਾਇਕੈਸੈਨਭਲੀਬਾਇਸੋਫਿਰਿਕੈ।ਬ੍ਰਜਨਇਕ
ਕੀਫਿਗਾਘਾਸੀਸਮਭੋਭਕਮਕੈਸਨਿਯੋਜਬਤੰਗਿ

ਸੀਸੀ ਤੇ ਤਰਕੀਬੀ ਕੀ ਜਪਦੀਨ
 ਤੇ ਤੇ ਮਕਰਨਾ ਬਿਖੇਰਨਾ ਤੇ ਜਲ

ਸੀਸੀ ਬੈਨ ਸੁਨਾਏ ਅਨਤੋਤਿ ਅਬਾਧ
 ਗੁਮਕਮੀ ਤੇ ਤਰਕੀਬੀ ਪ੍ਰਭੂ ਇਤੋ ਏ। ਅਏ ਏ ਕਨਾਜ
 ਜਾ ਤੇ ਤੇ ਖਾਸਤੋ ਸੁਨਿਕੈ ਜਨ ਦੇਖਨ ਪਏ। ਬਿਹਾਰ
 ਕਾਜੇ ਕੋ ਖੋਵੇ ਜੇ ਤਮ ਤੇ ਸਬਹੀ ਮਿਲਿਕੈ ਸੁਬੁਲਾਏ। ਅੰ
 ਗਜੇ ਤੇ ਬਲਵਤ ਬਡੇ ਕਬਿ ਸਿਆਮਕ ਹੋ ਸਭ ਬੋਲਿ ਪਾ
 ਠਾਏ ਕਨਕੇ ਬਿਹਾਰ ਸੁਨਿਕੈ ਪੁਰਨਾ ਰਿਨ
 ਆਵਤ ਭੀ ਸਭ ਹੀ ਮਿਲਿ ਗਵਤਾ। ਨਾਚਤ ਭੇਲਤ ਭੀ
 ਤਿਭਲੀ ਕਬਿ ਸਿਆਮਕ ਨੈ ਮਿਲਿਤ ਲਬਜਾ ਵਤਾ। ਅ
 ਪਸਮੈ ਮਿਲਿਕੈ ਤਰਨੀ ਸਭ ਬੋਲਨ ਕੈ ਅਤਿ ਹੋ ਠਟਪ ਵ
 ਤਾ ਅੰਗ ਕੀ ਬਤ ਕਹ ਕਹੀ ਐ ਪਖ ਬੋਕ ਹੋ ਵੇ ਬਧੂ ਮਿ
 ਲਿਆ ਵਤ ਸੁੰਦਰੀ ਨਾਗਿਨਿ ਹਰਨ ਕੋ ਤਜਿ
 ਕੈ ਗ੍ਰਿਹ ਜੇ ਇਹ ਕੋ ਤਕਿ ਆਵੈ। ਨਾਚਤ ਕੁਰਤ ਭੀ ਤਿਭ
 ਲੀ ਗ੍ਰਿਹ ਕੀ ਸੁਪਨੇ ਅੰਗ ਸਭ ਬਿਸਰੈ ਵੈ। ਵਿਖੈ ਕੈ ਬਿਹਾਰਿ
 ਕੀ ਸਚਨ ਸਭ ਹੀ ਅਪਨੇ ਮਨ ਮੈ ਸੁਖ ਪਾਵੈ। ਐ ਸੋ ਕਹੈ ਬ
 ਲਿਜਾ ਹਿ ਸਭੈ ਜਬ ਕਾਨਕੇ ਵਿਖੈ ਸਭੈ ਲਲਚੈ
 ਜਬ ਕਨਕੇ ਬਿਹਾਰ ਕੋ ਬੇਦੀ ਰਚੀ ਪੁਰਨਾ ਰਿਸੋ
 ਮਿਲਿ ਮੰਗਲ ਗਾਯੋ। ਨਾਚਤ ਭੇਨ ਦੁਆਤਿ ਹੋ ਰੰਗ ਮ੍ਰਿੰਗ
 ਨਤ ਲਭੁ ਲੀ ਬਿਹਾਰੇ ਖੋ ਖੋ ਕੋ ਟਿਕਤ ਹਲ ਹੋ ਤਭੇ
 ਅੰਗ ਬੇਸਿਨ ਕੋ ਕਛੁ ਅੰਤ ਨਾ ਆਯੋ ਜੇ ਇਹ ਕੋ ਤਕੇ
 ਬਨ ਕੋ ਚਲਿ ਆਯੋ ਤੇ ਸਭ ਹੀ ਸੁਖ ਪਾਏ
 ਏਕ ਬਜਵਤ ਬੇਨ ਸਖਿ ਮਿਕਾਸ ਲੀਏ ਸਮੀਤ ਲਬਜਾ

ਵੈ। ਨਾਚਤਏਕਭਲੀਬਿਧਿਸੁੰਦਰੀਸੁੰਦਰੀਏਕਭਲੀਬਿਧਿ
 ਗਵੈ॥ ਭੈਭੈਏਕੀਮੁੰਦਰੀਕੋਬਾਜਤਅਏਕਭਲੀਏਕਭਲੀ
 ਰਿਖਵੈ॥ ਭਾਏਕੀਏਕਅਏਤਥੈਚਿਤਹੋਰਿਨਿਵਰਿਨਿ
 ਮੋਰਬਛਵੈ॥ ੧੦੧॥ ੧੦੨॥ ਚਰਨੀਕੋਰਸਸੰਗਛਕੋਜਹੰ
 ਥੈਠੈਕੋਸਿਨਹੁਲਾਸਥਛਕੋਕੋਕਮਰੀਗਰੀਪਟਵਭ
 ਟਵਅਪਨੇਅਤਿਅਨੰਦਕੋਕੋ॥ ਮੰਗਨੇਲੇਗਨੇਤਘ
 ਨਪਨੀਸਥਾਮਭਨੇਅਤਿਹੀਮਨਵੈਕੋ॥ ਗੀਭੈਹੋਮਨਮੈ
 ਸਭਹੀਭੁਨਿਸੀਜਦੁਬੀਰੀਓਗਚਿਤੈਕੋ॥ ੧੦੮॥ ਸਦੇ॥
 ॥ ਬੇਦਕੋਬੀਚਲਿਖੀਬਿਧਿਜਿਯੋਜਦੁਬੀਰੀਓਗਚਿਤਿ
 ਹੀਬਿਧਿਕੀਨੀਜੇਕਮੀਤਿਭਲੀਬਿਧਿਕੋਕਮਨਹਿ
 ਕੋਪੁਨਿਜੀਤਿਕੋਲੀਨੀ॥ ਜੀਤਹੀਕੀਬਤਿਯੋਸੁਨਿਕੋਅ
 ਤਿਭੀਤਮੋਰਬਛਕੋਪੁਰਤੀਨੀ॥ ਸਿਖਾਮਭਨੇਇਹੋਕੋ
 ਤਕੋਸਭਹੀਜਦੁਬੀਰੀਨਕੋਸੁਖਦੀਨੀ॥ ੧੦੯॥ ਸਦੇ॥
 ॥ ਸੁਖਮਾਨਿਕੋਮਾਇਪਿਯੋਜਲਵਰਿਕੋਅੰਦ੍ਰਿਜ
 ਲੇਕਨਰਨਰਿਯੋਹੈ॥ ਅੰਸੇਕਹਿਯੋਸਭਹੀਸੁਖਮਾਨੁਅੰਸੁ
 ਸਭੈਹਮਲੁਟਿਲਿਯੋਹੈ॥ ਆਜਹੁਲਾਸਭਹੀਸਥਾ
 ਨੀਉਮਗਿਯੋਨਹੈਕਹਿਯੋਮੋਗਹਿਯੋਹੈ॥ ਆਜਕੋਦਿਵ
 ਸਹੁਪੈਬਲਿਜਉਗੀਜਬਸੋਸੁਤਦਿਖਾਹਕਹਿਯੋ
 ॥ ੧੧੦॥ ੧੧੧॥ ਪੁਰਖਤੀਖਅਨੰਦਸੋਚਹੁਰਿਨਭਏ
 ਬਿਤੀਤਾਗਭਭਯੋਤਬਰਮਨੀਪੁਭਤੇਪਰਮਪੁ
 ਨੀਤ॥ ੧੧੨॥ ਸੋਭਾ॥ ਉਪਜਿਯੋਬਲਕਬੀਰਨਮਧਹਿਯੋ

ਤਿਹੰ ਪ੍ਰਦੁਮਨਿ॥ ਮਹਾਬੀਰਨਧੀਸਭਜਾਨਤਪੈਜਗ
 ਤਜਿਹੰ॥੭੧॥ ਸਦੇਖਾ॥ ਰਸਦਿਵਸਕੇਬਾਲਕਭਿਯੋ
 ਜਬਹੀਤਬਸੰਬਰਵੈਤਲੈਤਹਿਗਯੋ॥ ਸਿਧਕੇਭੀਤ
 ਰਡਹਿਦਯੋਇਕਮੱਛਹੁਤਤਿਹੰਲੀਲਲਯੋ॥ ਮੱਛ
 ਸੋਊਗਹਿਝੀਵਰਏਸੁਸੰਬਰਪੈਫਿਗਿਜਾਇਦਯੋ॥ ਭੰ
 ਛਨਕੋਛਨਿਤਹਿਸੋਇਮੈਭੇਜਿਦਯੋਸੁਪੁਲਾਸਕ
 ਯੋ॥੭੧੨॥ ਸਦੇਖਾ॥ ਜਬਮੱਛਕੋਛਗਨਪੇਟਲਗੇ
 ਤਬਸੁੰਦਰਬਾਲਕਏਕਨਿਹਿਯੋ॥ ਹੋਇਰਮੁਲ
 ਵੰਤੀਸੁਤਿਖਾਕਰਨਸਪੈਚਿਤਮੈਤਿਨਧਾਯੋ॥ ਤੇ
 ਰੋਕਹਿਯੋਪਤਿਹੋਇਮਿਨਰਦਿਖਾਮਭਨੈਇਹੰਭੀਤ
 ਉਚਾਯੋਸੋਬਤਿਖਾਸੁਨਿਕੈਮੁਨਿਨਹਿਭਲੀਥੇ
 ਧਿਸੋਭਤਕਰਿਧਾਯੋ॥੭੧੩॥ ਚੰਪਈ॥ ਪੇਖਨਬ
 ਹੁੰਤਰਿਵਸਜਬਕਗੀ॥ ਤਬਇਹੰਦਿਸਦਿਤਿਖਾ
 ਕੀਪਗੀ॥ ਕਾਮਭਾਵਚਿਤਭੀਤਰਚਹਿਯੋ॥ ਰਕਮ
 ਨਿਸੁਤਸੋਬਚਨਇਹਕਹਿਯੋ॥੭੧੪॥ ਚੰਪਈ॥ ਚ
 ਪ੍ਰਦੁਮਨਸਦੇਖਾ॥ ਮੈਨਵੰਤੀਤਬਥੈਨਸੁਨਾਏ॥
 ਤੁਮਮੋਪਤਿਰੁਕਮਨਿਕੇਜਾਏ॥ ਤੁਮਕੋਸੰਬਰਦਨੈ
 ਹਯੋ॥ ਅਨਿਸਿਧਕੇਭੀਤਰਡਹਿਯੋ॥੭੧੫॥ ਚੰਪਈ॥
 ਤਬਏਕਮੱਛਲੀਲਤੁਮਲਯੋਸੋਭੀਮੱਛਛਸ
 ਬੀਸਭਯੋ॥ ਝੀਵਰਫਿਗਿਸੰਬਰਪੈਧਿਖਾਯੋ॥ ਤਿਨਹ
 ਮਪੈਭੰਛਨਹਿਤਰਿਯੋ॥੭੧੬॥ ਚੰਪਈ॥ ਜਬਹ

ਮਧੇਟਮੰਛਕੇਛਗਿਯੋ॥ ਤਬਤੁਹਿਕੋਮੈਨੈਨਨਿਹਿ
 ਯੋ॥ ਮੇਰੇਹਿਦੇਰਯਾਅਤਿਆਈ॥ ਅੰਨ੍ਹਰਇੰਭੰ
 ਤਿਸੁਨਈ॥ ੧੧੮॥ ਚੰਪਣ॥ ਇਹਅਵਤਰਮਰਨ
 ਕੇਅਧੀ॥ ਛੂਛਤਫਿਰਤੈਰਨਦਿਨਜਾਯੀ॥ ਸੈਪਤਿਲ
 ਖਿਤੁਹਿਸੇਵਕਗੀ॥ ਅਬਸੈਮਰਨਕਥਾਚਿਤਧਰੀ
 ॥ ੧੧੯॥ ਚੰਪਣ॥ ਰੁਕਪਕਯਾਤੁਹਿਜਗੀ॥ ਤਬਸੈ
 ਧੁਜਾਸਿਵਕੀਕਗੀ॥ ਬੁਧਸਿਵਦਖੋਲਾਸਬਛੈ
 ਹੋ॥ ਭਰਤਵਹੀਮੁਗਤਿਤੁਪੈਯੋ॥ ੧੨੦॥ ਚੰਪਣ॥ ਤਬ
 ਹਿੰਸਕਰੈਤਕੋਭਈਰਸੈਇਨਆਇ॥ ਅਬਭਰ
 ਤਮੁਹਿਕੁਤੁੰਸੁੰਦਰਦਖੋਬਨਇ॥ ੧੨੧॥ ਸਦੈ॥
 ਸੁਤਕਨੁਖੋਸੁਨਿਕੈਬਤਿਖੰਅਪਨੇਚਿਤਮੈਅ
 ਤਿਕੋਧਬਛੋਯੋ॥ ਬਨਕਮਾਨਕ੍ਰਿਪਾਨਗਰਗਹਿ
 ਕਿਆਰਿਕੈਬਧਕਰਨਧਾਯੋ॥ ਧਾਮਜਹੰਤਿਹੰਬੈਗੀ
 ਕੋਬਤਿਹੰਦੁਰਪੈਜਾਇਕੈਬੈਨਸੁਨੋਯੋ॥ ਜਾਹਿਕੋਸਿ
 ਧੁਮੈਡਰਿਕੋਅਬਸੇਤਹਿਸੋਲਾਬੇਕਹੁੰਅਯੋ॥
 ੧੨੨॥ ਸਦੈ॥ ਯੋਜਬਬੈਨਕਹਿਯੋਸੁਤਸਿਖਾਮ
 ਤੋਸੰਬਰਸਸਤਗਦਗਹਿਅਯੋ॥ ਜਿਸੈਕਹੀਬਿਧਿ
 ਜੁਧਹਿਕੀਤਿਹੰਭੰਤਿਸੋਤਹੀਨੈਜੁਧਮਚੋਯੋ॥ ਅਧ
 ਭਜਿਯੋਨਹਿਤਭੁਅਤੋਕਹਿਵਹਿਕੋ੨ਸਦੈਪੈਗੁ
 ਭਜਾਯੋ॥ ਅਹਵਯਾਬਿਧਿਹੰਤਭੋਕਹਿਕੈਇਹ
 ਭੋਤਿਸੋਸਿਖਾਮਸੁਨੋਯੋ॥ ੧੨੩॥ ਸਦੈ॥ ਅਤਿਹੀ

ਪੁਤਸ

ਤਿਹਠੰਜਬਮਗਮਚੀਅਸਿਤਭਯੋਨਭਮੈਛਲ
ਕੈਕੈਲੈਕਗਪਤਨਬਿਸਟਿਕਗੀਸੁਤਸਿਖਮਕੈਪੈਅ
ਤਿਕੁਪਿਤੁਕੈਸੋਇਨਪਤਨਬਿਥਕਗੇਤਿਨਕੈਸ
ਹੋਕਹਿਏਕਲਗੈਕੈਸਸਤਨਸੰਤਿਹੰਕਤਨਬੇਧ
ਕੈਭੁਮਿਡਗਿਯੋਅਤਿਹੰਸੁਖਛੈਕੈ॥੧੨੪॥ਸਦੈਯਾ
॥ਅਸਿਅੰਚਿਫਟਾਕਲਿਯੋਕਟਿਤੈਸਿਸੰਬਰਕ
ਸੁਫਟਾਕਦੇਫੁਰਿਯੋਦਿਵਨਕੇਗਨਹੋਰਤਜੋਤਿਨ
ਪੋਖਦੇਖਿਕੈਪੰਨਿਖਉਚਗਿਯੋ॥ਭੁਮਿਗਿਰਾਇਦ
ਯੋਕੈਬਿਮੁਛਿਤਸੋਨਸੰਭੁਪਧਰੈਪੈਬਿਥਗਿਯੋਕ
ਨਕੈਪੁਤਭਯੋਜਿਨਏਕਕ੍ਰਿਪਾਨਤੰਸੰਬਰਮਾਗਿਯੋ॥
੧੨੫॥੨੨੪॥ਤਿਹੰਕਬਧਕੈਪੁਦਮਨੀਅਯੋਅਪ
ਨੇਗੇਯਾਗਤਿਅਪਨੇਪਤਿਸੰਗਤਬੈਕਹਿਯੋਬਛੈਕੈ
ਨੇਹੰ॥੧੨੬॥੨੨੫॥ਫਿਅਪੁਰੈਅਪਨੇਉਪ
ਗਪਤਿਹੰਚਫਾਇ॥ਭੁਕਮਿਨਕੈਗਿਹੋਬੇਜਹੰਤਹੀ
ਪੁਰੰਚੀਆਇ॥੧੨੭॥ਸਦੈਯਾ॥ਛਿਕੈਚੀਲਕੁਰ
ਪਦਯੋਤਿਯੋਕੈਅਤਿਸੰਦਰਸੁਪਬਨਯੋ॥ਵਹਿਉ
ਤਹਿਕੈਕਧਹਿਤੋਤਿਹੰਕਧਪਟਬਰਪੀਤਧਰਯੋ॥
ਸੋਹੰਜਗਤਿਯਾਸਭੰਹੀਜਹੰਠਛਿਤਿਨੈਇਹੁਪ
ਦਿਯੋਯੋਸੋਸਕੁਚੀਚਿਤਬੀਚਸਭੈਇਹਭੀਤਿਲ
ਹਿਯੋਬਿਜਨਾਇਕਅਯੋ॥੧੨੮॥ਸਦੈਯਾ॥ਚ
ਆਸਮੈ॥ਸਦੈਯਾ॥ਤਹਿਨਿਹੰਕੈਸਿਖਮਸੀਮੁਰ

ਤਿਤਿਖਸਭੈਮਨਮੈਸੁਕਚਹੀ॥ ਏਕਯੋਹੈਮਨਬਧੁ
 ਕਉਬਿਯਾਹਿਕਹੈਸਖੀਕੀਸੁਸਖੀਗਹਿਬਹੀ॥ ਏਕਨਿ
 ਹਰਿਕਹੈਤਿਹੈਕਉਰਹਿਬਿਯਾਭਲੇਮਨਮਹੀ॥ ਲੰ
 ਛਨਅੰਗਸਭੈਪ੍ਰਭਕੇਇਹੋਏਕਲਤਾਤ੍ਰਿਗਕੀਉਗਨਹੀ
 ॥ ੭੨੫॥ ਗੁਰਮਨੀ ਜਾਗਾਸਦਕਾ॥ ਪੇਖਤਤਾਹਿਰਕੀਮ
 ਨਿਕੇਸੁਪਯੋਧਰਵਪਯਸੋਭਗਿਅਏ॥ ਮੰਝਬਢਿਯੋ
 ਅਤਿਹੀਚਿਤਮੈਕੁਨਹਸਸੋਢਰਿਚੈਨਸੁਨਏ॥ ਅ
 ਸੋਸਖੀਕਹਿਯੋਮੋਸੁਤਥੇਪ੍ਰਭਦੇਹਮਕੋਹਮਤੈਜੁ
 ਛਿਨਏ॥ ਯੋਕਹਿਸਸਉਸਸਲਿਯੋਕਬਿਸਿਖਾਮ
 ਕਹੈਦੋਉਨੈਨਬਹਏ॥ ੭੨੬॥ ਨਾਨਾ॥ ਨਿਬਾਚਾ॥ ਮ
 ਵੈਖਾ॥ ਇਤਤੋਬਿਜਨਾਇਕਾ॥ ਇਗਯੋਇਹੰਮੁਗਤਿ
 ਓਗਹੋਟਕਲਈ॥ ਤੰਹੀਲੋਨਰਾ॥ ਇਗਯੋਬਿਰ
 ਥਾਸਭਹੀਤਿਨਭਾਖਿਸੁਨਈ॥ ਕਨਜੁਪੁਤ੍ਰਤਿਹੋਰੋ
 ਈਹੈਇਹੰਯੋਸੁਨਿਕੈਪੁਰਬਜੀਬਧਈ॥ ਭਗਨਕੀ
 ਨਿਧਿਸਿਖਾਮਭਨੈਜਦੁਬੀਗਮਨੈਇਹੰਦਿਵਸੰਹਿਧਾ
 ਈ॥ ੭੨੭॥ ਦੋਹਰਾ॥ ਇਤਸੁਗਜਸੇਵਕਰੀਸੰਤ੍ਰਜੀਤ
 ਬਲਵਨਾਗਵਿਏਹੰਕੋਤਬਮਨਿਦਈਉਜਲਅ
 ਪੁਸਮਨ॥ ੭੨੮॥ ਮਹਾ॥ ੭੨੮॥ ਏਮਨਿਸੁਗਜਤੋਅਹਿ
 ਜੀਤਜੁਤਨਰਾ॥ ਪਨਧਾਮਹਿਅਯੋਜੋਕਰਿਸਿਖਾ
 ਮਭਨੈਕਰਿਸੇਵਧਨੰਗਵਿਕਚਿਤਤਾਹਿਰਿਭੋਯੋਅ
 ਕਰਿਕੈਤਪਸਿਖਾਮਤਿਹੀਤਿਹੰਕੀਤਿਸੋਤਿਹੰਕੋਜ

ਬਗਾਯੋਸੋਸੁਨਿਕੈਸੁਖਿਥਾਪੁਰੇਲਗਨਯੋਜਰਦੁਖੀ
 ਰੇਪੈਆਇਸੁਨਯੋ॥ ੧੩੩॥ ਕਾਨਕਾਜਸੋਤਾਜੋਤ
 ਸੋਸਾਦੁਖੀ॥ ਕਾਨਕੁਲਾਇਅੰਗਿਤੋਕੰਧੰਸਿਕੈਮੁ
 ਖਤੋਇਅਇਸਰੀਨਾ॥ ਭੁਪਕੰਦਿਤੁਕਹਿਯੋਅਬ
 ਹੀਗਵਿਤੋਜੁਗਿਭਾਇਕੈਤੋਧਨਲੀਨਾ॥ ਜੋਚਹਿਕੈਚਿ
 ਤਮੈਚਪਲਾਦੁਤਿਆ॥ ਹਿਕਹਿਯੋਇਹਨੈਕਨਕੀਨੋ॥
 ਮੋਨਹੀਠਨਿਕੈਬੈਠਿਗਹਿਯੋਬਿਜਨਥਕੋਉਤਮੈ
 ਕਨਦੀਨੋ॥ ੧੩੪॥ ਸਵਯੰ॥ ਪ੍ਰਭੁਯੋਬਤਿਯੋਕਹਿ
 ਬੈਠਿਗਹਿਯੋਤਿਭੰਤਾਅਬੇਟਕਕਾਜਪਧਾਗਿਯੋ॥
 ਬੰਧਿਭਲੇਮਨਿਕੈਸਿਧਪੈਸਭੁੰਜਨਦੁਸਰੇਭਾਨ
 ਬਿਚਰਿਯੋ॥ ਕਾਨਕੇਜਬਬੀਚਗਯੋਮ੍ਰਿਗਰਾਜ
 ਬੋਭੇਇਕਯਾਹਿਨਿਹਾਗਿਯੋ॥ ਤਾਨਿਕੈਬਾਨਚਲਾਵ
 ਤਭਿਯੋਸਰਵਾਸਹਿਕੈਇਹੋਕੈਠਿਗਮਾਗਿਯੋ॥ ੧੩੫॥
 ਰੰਪਈ॥ ਜਬਤਿਨਕੇਹਮਿਕੈਸਿਧਮਾਗਿਯੋ॥ ਤਬਕੇ
 ਹਮਿਪੁਰਖਤਸੰਭਾਗਿਯੋ॥ ਏਕਚਪੇਟਚੋਕਿਤਿਭੰਮਗੀ
 ॥ ਮਨਿਸਮੇਤਿਲਈਪਾਗਉਤਰੀ॥ ੧੩੬॥ ਜੋਤ
 ਤਿਭੰਬਿਧਿਕੈਮਨਿਪਗਲੈਸਿੰਧਸਿੰਧਬਨਜਾਇ॥
 ਭਲਕਏਕਬੋਭੇਤੋਤਿਭੰਬੇਗਿਯੋਮ੍ਰਿਗਰਾਇ॥ ੧੩੭॥
 ਸਵਯੰ॥ ਭਲਕਦੇਖਮਨਿਦੁਤਿਕੈਸੁਲਾਖਿਕੋਉਕੇ
 ਹਮਿਲੈਫਲਪੁਆਯੋ॥ ਯਾਫਲਕੈਅਬਭੱਛਕੈਸੁਭੁ
 ਧਾਤੁਰੂਤਿਭੰਛਨਧਯੋ॥ ਜਿਯੋਮ੍ਰਿਗਰਾਜਥੇਜਤ

ਚਲਿਓਤਿਯੋ ਅਚਾਨਕ ਆਇਕੈ ਜੁ ਧੁਮ ਚੌਯੋ ॥ ਏਕ
 ਚਪੇਟ ਚਟਾਕੈ ਮਾਹਿਣਟਾਕੈ ਸਿੰਘ ਕੈ ਮਾਹਿਗਿਰਯੋ
 ॥ ੭੩੫ ॥ ਏ ॥ ਜਾਂ ਬਵਨ ਬਧਾ ਸਿੰਘ ਕੈ ਮਨਿ ਲੈ
 ਮਨ ਸੁਖ ਪਾਇ ॥ ਜਹੰਗਿਰ ਆਪਨ ਹੁਤ ਤਹੀ ਪਹੁੰਚੈ
 ਜਾਇ ॥ ੭੩੬ ॥ ਜਾਂ ਤਨਾ ਤਾ ॥ ਸੰਤ ਜੀਤ
 ਲਖਿ ਭੇਦ ਨਹਿ ਸਭ ਨਕਹਿ ਯੋ ਸੁਨਾਇ ॥ ਕ੍ਰਿਸਨ ਮਾ
 ਹਿ ਮੁਹਿ ਭਾਤ ਕੈ ਲੀਨੀ ਮਨਿ ਛੁਗੁਇ ॥ ੭੩੭ ॥ ਏ ॥
 ਯੋ ਸੁਨਿ ਕੈ ਚਰਚ ਪੁਰੁ ਜੁ ਅਪਨੇ ਛਿਗ ਜਾਤਿ ਹੋ
 ਸੁਬੁਲਾਯੋ ॥ ਸੰਤ ਅਜੀਤ ਕਹੈ ਮੁਹਿ ਭਾਤ ਹਨਿ ਯੋ
 ਹਰਿ ਜੁ ਮਨਿ ਹੋਤੁ ਸੁਨਾਯੋ ॥ ਐਸੇ ਕਬਲ ਸੁਨੇ ਮਨੁ ਅੰ
 ਹ ਮੇਰੇ ਅਤਿ ਕ੍ਰੋਧ ਕਿ ਮੰਗਤ ਯੋ ॥ ਤਤੋ ਚਲੇ ਤੁਮ
 ਹੁਤਿ ਹੋ ਸਧੈ ਕਹੈ ਚਲੈ ਕਹਿਓ ਜਨ ਪਾਯੋ ॥ ੭੩੮ ॥
 ੭੩੯ ॥ ਜਾਂ ਵਲੈ ਬਿਜਨ ਬਜੈ ਅਪਨੇ ਸੰਗ ਬਜ
 ਨਤ ਹਿ ਸਿਧੇ ਗਾ ਅੰਸੁ ਪਤੀ ਬਿਨੁ ਪਾਨ ਪਸੁ ਤਹਿ
 ਗਏ ਦੁਇ ਜਾਇ ਨਿਹੰਗੇ ਹਰਿ ਕਤ ਹੋਖ ਜਪਿ ਖਿਰਾਇ
 ਵਹੀ ਪਨੇ ਭਟ ਐਸੇ ਪੁਕਰੇ ॥ ਅਗੋ ਜੰਜਾਇ ਤੇ ਸਿੰਘ
 ਪਿਥਿ ਮੀਤ ਚੌਕਿ ਹੋ ਸਭ ਪੌਖ ਵਧੇ ॥ ੭੪੦ ॥ ਏ ॥
 ਤਹੰ ਭਲ ਕੇਖੋ ਜਕੈ ਚਿਤੈ ਹੋ ਸਿਰ ਨਿਯਾਇ ॥ ਜਹੰਬ
 ਜਤਿ ਹੰਜਾਤ ਪਗਤ ਹੰਜਾਤ ਭਟ ਪਾਇ ॥ ੭੪੧ ॥ ਏ ॥
 ੭੪੨ ॥ ਏ ॥ ਜਾ ਪੁਰ ਕੇ ਬਰਾਨਰੀ ਏ ਅਸੁ ਰਹਿ
 ਜਿਤੇ ਸਭ ਰਾਨ ਵਤਗੇ ॥ ਜਾ ਪੁਰੁ ਸੰਤ ਨਾ ਸਕੈ ਯੋ ਸਾਸਿ

ਸੁਰਬਧੇਫਿਰਿਕਰਜਲਗੇ॥ ਸੁੰਦਰਜਾਤਿਕਰੀਕੁਬਿਜ
 ਛਿਨਬੀਚੁਸੁਰੀਪਲਗਵਤਬਗੇ॥ ਸੇਪ੍ਰਭੁਅਪਨੇ
 ਕਰਜੇਤੁਸੁਜਾਤੈਗੀਛਕੋਬੇਜਹਿਲਗੇ॥ ੭੪੪॥
 ੭੭੪॥ ਬੇਜਲੀਏਸੁਰਏਕਗਫੁੰਪੈਜਾਤਭਏਹਮਿਏ
 ਸੇਉਚਰਿਗੇ॥ ਏਕਉਸੁਰਧਸੈਇੰਬੀਚਨਕਾਹੁਬ
 ਲੀਪੁਰਖਤਸੰਭਾਗਿਯਾ॥ ਯੀਕੇਬੀਚਧਾਸਿਸੇਉਗੀ
 ਛਸਭੰਮਨਮੈਇਹਭੰਤਿਬਿਚਰਿਗੇ॥ ਕਉਕੈਰੇਨਹਿ
 ਯਾਮੈਕਹਿਯੋਹਮਿਹਮਬੇਜਇਹੀਮਹਿਡਰਿਗੇ॥ ੭੪੫॥
 ੭੪੫॥ ਸਵੈਰਾ॥ ਕਉਨਬੀਗਗਫਮੈਧਾਸਿਤਬਅਪ
 ਹੀਤਹਿਮੈਸਿਖਾਮਗਯੋ॥ ਭਲਕਫੈਸੁਧਬੀਚਗੁ
 ਫੁੰਕੈਜਪਕੈਸੁਮਹਿਕਿਪਿਅਯੋ॥ ਸਿਖਾਮਭਨੈਉ
 ਹਿਸੈਰਿਨਦ੍ਰੁਰਸ ਬੈਨਇੰਧੁਕੁਯੋ॥ ਜੁੱਧਇੰਤਜੁ
 ਗਚਰਿਨਮੈਨਹਿਯੈਕਬੈਕਬੁੰਨਭਯੋ॥ ੭੪੬॥
 ੭੪੬॥ ਸਵੈਰਾ॥ ਦ੍ਰੁਰਸਦਿਵਸਭਿਰੇਦਿਨੈਨੰਗੀਤਿਹਤੇ
 ਹਰਿਨੈਕਭੰਗੇ॥ ਲਾਤਨਮੁਕਨਕੈਅਤਿਹੀਕੁਨਿ
 ਤਨਗੁਫਮਹਿਜੁਧਮਚੰਨਾ॥ ਪੰਧਖਭਲਕਕੈਘਰ
 ਗਿਏਇਹਮੈਬਤੁਪੰਧਖਤਪਤਿਚੰਨਾ॥ ਜੁੱਧਕੈਛਭਿ
 ਕੈਪਾਇਪਹਿਯੋਜਦੁਬੀਕੈਗਮਸਹੀਕਹਿਜਾਨੈ॥ ੭੪੭॥
 ੭੪੭॥ ਬਦਨਬਾਹਕਨਾਪ੍ਰਾਗਾਸਵੈਰਾਪਾਇਪ
 ਗਿਏਪਾਇਪਯੋਨਧਨੈਬਤਿਯਾਅਤਿਚੀਨੁਯੋਯਾ
 ਬਿਧਿਭਾਖੀ॥ ਤਿਤੁਮਗਵਨਕੈਮੈਯਾਤੁਮਹੁੰਕੁਨਿ

ਲਾਜਰੋਪਤਿਰਾਖੀ॥ ਭੁਲਭਈਹਮਤੋਪ੍ਰਭਜੁਬਛਿ
 ਮਾਕਗੀਐਸਿਵਸੁਰਜਸਾਖੀ॥ ਯੋਕਹਿਕੈਦਹਿਤਾਜੁ
 ਹੁਤੀਸੋਓਲੈ॥ ਬ੍ਰਿਜਨਾਥਕੇਅੰਗਜਰਾਖੀ॥ ੭੪॥ ੧॥
 ੭੪॥ ਉਤਜੋਧਕੈਸਿਖਾਮਜੁਬਿਖਾਹਕਿਯੋਇਤਹੈਕੈ
 ਨਿਰਾਸਏਧਾਮਨਾਏ॥ ਕਾਨ੍ਹਗੁਫਹੁਕੇਬੀਚਪਸੋਸੋ
 ਉਕਤੁਹਨੇਸੁਇਹੀਠਹਰਾਏ॥ ਨੀਗਢੈਭਟਵਨਕੀ
 ਅਖਿਨੇਲੇਟਤਹੈਚਿਤਮੈਦੁਖਧਾਏ॥ ਸੀਸਧੁਨੈਇ
 ਕਐਸੋਕਹੈਹਮਹੁਜਦੁਬੀਰਕੋਕਾਜਨਾਏ॥ ੭੫॥
 ॥ ਸੈਨਾਬਾਹਰਾਜਾ॥ ਦਿਸਾਸੋਏ॥ ਸੈਨਜਿਤੋਜਦੁ
 ਬੀਰਕੋਸੰਗਗਯੋਸੋਓਭੁਪਪੈਰੋਵਤਾਯੋ॥ ਭੁਪਤਿ
 ਦਰਿਖਰਸਾਤਿਨਕੀਅਤਿਹੈਅਪਨੇਮਨਮੈਦੁਖਧਾ
 ਯੋਧਾਇਗਯੋਬਲਿਭੰਡੁਪੈਪੁਛਨਗਇਇਹੀਤਿ
 ਨਬੈਨਸੁਨਯੋ॥ ਕਾਨ੍ਹਗੁਫਕੋਬਖੈਧਸਿਕੈਤਿਤੋ
 ਬਹੁਹਨਹਿਬਹਰਾਯੋ॥ ੭੬॥ ੧॥ ੭੬॥ ਬਾਹਰਾਸਾ
 ੭੬॥ ਕੈਲਾਸਿਕੈਅਹਿਕਹੁਕੇਸੰਗਤਨਪਨਕੋਜਮਲੇ
 ਕਪਠਯੋਬਿਜਤਕੈਮਨਿਯਾਜਤ੍ਰਕੀਬਲਿਲੇਕ
 ਗਯੋਕੋਓਮਗਧਾਯੋ॥ ਕੈਮਨਿਲੈਇਹੁਤਾਕੇਧਾ
 ਨਗਯੋਜਮਲੈਤਿਨਲੈਨਕੋਧਾਯੋ॥ ਕੈਇਹੁਮੁਖਕੋ
 ਸੁਕੋਬੋਲਗਿਯੋ॥ ਲੋਲਾਜਾਤਰਧਾਮਨਾਏ॥ ੭੭॥
 ੭੭॥ ਗੋਇਜਬੈਸੰਗਭੁਪਤਿਕੋਮੁਖਤੋਮਸਲੀ
 ਇਹਭੰਤਿਉਚਗਿਯੋਤੋਸੰਤੁਜਿਤੋਕੈਮਲਿਕੈਸੁਭ

ਜਾਵਲਾਤਨਮੁਕਨਮਾਗਿਯੋ॥ ਪਾਗਉਤਮਿਦਈ
 ਮੁਸਕੈਗਹਿਗਤਨਤੰਮਪਿਕੁਪਕੇਡਾਗਿਯੋ॥ ਛੋਡਿਬੇ
 ਤਕੈਕਹਿਯੋਨਕਿਉਂ ਸਭਉਤਿਹੋਕੈਬਧਹੀਚਿਤਧਾ
 ਗਿਯੋ॥ ੧੫੨॥ ਸਦ੍ਵੈ॥ ਕਾਨ੍ਹਕੀਜਬਏਬਤੀਯੰਧੁ
 ਕਰੀਸਭਨਾਗਿਨ੍ਹਜਿਯੰਸੁਨਿਪਈ॥ ਗਵਤਤੀਕੋਉਭੁ
 ਮਿਪਗਿਗਿਪੀਟਤਤੀਕੋਉਕੈਦੁਚਿਤਾਈ॥ ਏਕਕਹੈ
 ਪਤਿਪਾਨਤਜੇਅਬਹੈਯੋਕਹਮਗੀਗਤਿਮਈ॥ ਅ
 ਗੁਰੀਮਿਨਿਦੇਤਦਿਜੋਤਮਦਨਸਤੀਫੁਨਿਹੋਬੋਕਾ
 ਈ॥ ੭੫੩॥ ਦ੍ਵੈ॥ ਬਸੁਦੇਵਅਗੁਦੇਵਕੀਦੁਬਿਧਾਚਿ
 ਤਹਿਬਛਾਇ॥ ਪ੍ਰਭੁਗਤਿਦ੍ਵੈਬਿਧਿਹੋਕਿਕੈਬਗਜਿਯੰਗੁਕ
 ਮਿਨਿਆਇ॥ ੭੫੪॥ ਦੇਵਕੀਦਾਦਾ ਸਦ੍ਵੈ॥ ਪੁੰਤਬ
 ਧੁਹੋਕੈਦੇਵਕੀਆਇਸੀਆਮਭਨੈਬਿਧਿਯਾਸਮੁਝਾ
 ਯੋਜੋਹਮਿਜੁਭਿਮੋਗਨਮੈਜਗੋਬਤੁਹਿਕੋਨਿਸਚੈਬ
 ਨਿਅਯੋਜੋਮਨਿਯੰਫਤਯਾਜਕਰੀਬਿਜਨਥਧਾ
 ਨੇਫਨਿਕੋਸੁਸਿਧਾਯੋ॥ ਤਤੋਹੋਚੁਪਕੈਸੁਪਿਲੈਅਗੀ
 ਯੰਕਹਿਪਾਇਨਸੀਸੁਭਕਾਯੋ॥ ੭੫੫॥ ਸਦ੍ਵੈ॥ ਐਸ
 ਸਮੇਪਿਕੈਪੁੰਤਬਧੁਕੋਭਵਨੀਕੋਪੈਤਿਨਜਾਇਮਨਯੋ
 ॥ ਠਕੀਦਿਵਸੋਲੈਸੇਵਕਗੀਤਿਹੋਕੀਤਿਹੋਕੈਅਤਿਹੀ
 ਗਿਭਵਯੋ॥ ਗੀਭਿਸਿਵਾਤਿਨਪੈਤਬਹੀਕਬਿਸਿਯਾਮ
 ਇਹੀਬਰਦਨਦਿਯੋਯੋ॥ ਅਇਹੀਆਮਨਸਕਕਰ
 ਤਬੋਲਹਰਿਲੀਨੇਤ੍ਰਿਯਾਮਨਿਅਯੋ॥ ੭੫੬॥ ਸਦ੍ਵੈ॥

॥ ਕਨਕੇ ਹੇ ਗਿਤਿਆ ਮਨਿ ਕੇ ਜੁ ਤੇ ਸੋ ਕਰੀ ਬਾਤ ਸੋ ਭੋ ਬਿ
 ਸਰਾਈ ॥ ੩ ॥ ਰਿਕ ਮੰਡਲ ਮੈ ਜਲ ਸੀਤਲਾ ਮਾਇ ਪਿਯੋਕੁ
 ਨਿਵਰਿ ਕੈ ਆਈ ॥ ਜਾਵਦ ਅੰਗ ਸਭੈ ਯੋਗੈ ਅਰੁ ਬਾਜਤ
 ਭੀ ਪੁਰਬੀ ਚਬਧਾਈ ॥ ਅੰਗ ਕੈ ਰੋਕ ਵਿਸਿਆ ਮਸਿਵਾਸੁ
 ਸੋ ਭੋ ਜਗਮਾਇ ਸੁਹੀਠ ਹਈ ॥ ੭੫੧ ॥ ਮ ॥ ੭੫੧ ॥ ਹੇ ਰਿਕੈ
 ਸਿਆ ਮਸਤ੍ਰ ਜਿ ਤੋ ਕੈ ਮਨਿ ਲੈ ਕਰਮੈ ਫਿਰਿ ਤਾ ਸਿਰਮਗੀ ॥
 ਜਾਹਿ ਤੇ ਸਦੇ ਸੋ ਉਲੈ ਜੋ ਕੁਝ ਪਭੋਇ ਪੰਭੀ ਤਿਉ ਚ
 ਗੀ ॥ ਚਿਕੈ ਸੋ ਸਭ ਜਾਵਦੇ ਸੁਪਿਥੇ ਗਿਸੈ ਕੈ ਸੀਕਰੀ ਗਿ
 ਰਧਗੀ ॥ ਸੋਇ ਪੰਭੀ ਤਿਕ ਬਿਤਨ ਬੀਚਕ ਬਾਜਗੈ ਕ
 ਬਿਸਿਆ ਮਾਥਿ ਬਗੀ ॥ ੭੫੨ ॥ ਮ ॥ ੭੫੨ ॥ ਹੇ ਰਿਕੈ
 ਕੈ ਪਰਿਕੈ ਤਿਨੈ ਕੁਨਕ ਪੂਰੀ ਓਗਿ ਪਹਿਯੋ ॥ ਲੱਜਿ ਤ
 ਹਿਥਿ ਸਿਆਨੇ ਘਨੈ ਦੁਬਿਧਾ ਕਰਿਧਾ ਮਕੀ ਓਗਿ ਸਿਧਾ ਗਿਯੋ
 ॥ ਬੈਰਧ ਗਿਯੋ ਹੋ ਸੋ ਹੋ ਸੋ ਰਕਲੈ ਕਚੁ ਯੋਗੈ ਭੁਤ
 ਗਮਾ ਗਿਯੋ ॥ ਭੀਧ ਗੀ ਤੋ ਅਧੀਰਭੈ ਯੋਗੈ ਤੇ ਰੋਊ ਸਿਆ
 ਮਇ ਹੀ ਚਿਤ ਪਹਿਯੋ ॥ ੭੫੩ ॥ ਮ ॥ ੭੫੩ ॥ ਬੋਲਿ ਰਿਜੋ ਤ
 ਮ ਬੇਰਨ ਕੀ ਬਿਧਿ ਕੈ ਸੋ ਕਹੀ ਤੋ ਬਿਧਾ ਹਰ ਚੋਯਾ ॥ ਸੋ ਤਿਭ
 ਯੋ ਕਬਿ ਸਿਆ ਮਭਨੈ ਜਿਹੋ ਕੈ ਸੋ ਭੋਲੇ ਗਨ ਮੈ ਜਸੁ ਛੋਯਾ ॥
 ਪਾਵਤੋ ਉਪਮਾ ਲਛਮੀ ਕੀ ਨਭਾ ਮਸੋ ਯੋ ਕਹੀ ਬੋਧ
 ਨਿਯੋਯਾ ॥ ਤਹੀ ਕਬਿ ਯਾਨਕ ਜਸੁ ਰੈ ਮਨਿ ਮਨ ਭਲੈ
 ਘਨ ਸਿਆ ਮਬੁਲੋਯਾ ॥ ੭੫੪ ॥ ਮ ॥ ੭੫੪ ॥ ਸੀਬਿ ਜਨ ਬ
 ਸੁਨੇ ਬਤਿਯੋ ਸੁਭ ਸਾਜਿ ਜਨੇ ਤਤਹੀ ਕੈ ਸਿਧਾ ਆਵ

ਤਸੇਸੁਨਿਕੈਪ੍ਰਭਕੋਸਭਅਗੇਹੀਤੰਮਿਲਬੇਕਹੰਧਏ
 ॥ਅਰਸੰਗਲਿਵਾਇਕੈਜਾਇਬਿਵਹਕਿਯੋਦਿਜਰ
 ਛਿਨਰਿਅਏ॥ਐਸੇਬਿਵਹਿਪ੍ਰਭੁਸੁਖਪਾਇਤਿਖ
 ਸੰਗਲੈਕਰਿਧਾਮੰਹਿਅਏ॥੧੬॥੧੧੫੬੪॥ਤੰਹਿਲੈ
 ਐਸੇਸੁਨੀਬਤਿਖੰਲਛਿਖਾਗਿਹਮੈਸੁਤਪੰਡਕੇਘ
 ਏ॥ਗਾਇਸਮੇਤਸੋਭਮਿਲਿਕੈਰਨਚਿਤਬਿਖੈਕਰਨ
 ਨਬਸਏ॥ਐਸੇਬਿਚਗਕਿਯੋਚਿਤਮੈਸੁਤਪੰਕ
 ਚਲੈਸਭਬਿਸਨਬੁਲਾਏ॥ਐਸੇਬਿਚਸੰਸਾਜਿ
 ਕੈਸੰਰਨਸੀਬਿਜਨਬਤਪੰਕੈਸਧਏ॥੧੬੩॥ਸ
 ੬੫॥ਕਨੁਚਲੈਜਬਹੀਉਤਕੈਬਰਮਾਕਿਤਰੁਇ
 ਤਮੰਤਬਿਚਗਿਯੋ॥ਲੈਅੰਕੁਰਕੈਅਪਨੇਸੰਗਕਹਿ
 ਯੋਅੰਕਨੁਕੁੰਕਪਧਗਿਯੋ॥ਛੀਨਿਲੈਯੋਤੰਅਗੇਮ
 ਲਿਕੈਮਨਿਐਸੇਬਿਚਗਕਿਯੋਤਿਹੰਮਗਿਯੋ॥ਲੈਬ
 ਰਮਾਕਿਤਵਾਬਧਿਕੈਮਨਿਅਪਨੇਧਮਕੀਓਗਿਸਧਾ
 ਗਿਯੋ॥੧੬੩॥੩੫੬॥ਸਤਪੰਨਭੀਸੰਗਲਯੋ॥ਜ
 ਬਸਤ੍ਰਜਿਤਕੰਤਿਨਘਾਯੋਇਤਿਓਬਧਕੈਡੇਰਨ
 ਅਏ॥ਉਤੈਸੰਦੇਸਸਿਖਾਮਸੁਨਿਧਏ॥੧੬੪॥੬੩੫
 ੩੫੬॥ਸੀਜੰਪਏ॥ਪ੍ਰਭੁਸੰਦੁਤਬੈਨਉਚੇਗਾਸੰਤ੍ਰ
 ਜਿਤਕਿਤਬਰਮੰਮੇਗਾਮਨਿਧਨਛੀਨਿਤਾਹਿਤੰਲੋਯੋ
 ॥ਤਿਹਿਤਿਖਕੈਅਤਿਦੁਖਰਯੋ॥੧੬੫॥੬੫੬॥ਜ
 ਬਜਦੁਪਤਿਇਹੰਚਿਧਿਸੁਨਿਧਯੋ॥ਛੇਰਿਅੰਸਭ

ਕਰੁ ਜਾ ਆਗਿਆ ਵਨ ਕਿਤ ਬਗੈ ਜਾਨੀ॥ ਸਤ ਪੰ
 ਨ ਸੰਬਤ ਬਖਾਨੀ॥ ੧੬੮॥ ਮੁਕਤ ਕਰੁ ਸਤ ਪੰ
 ਬਤ ਅਬਹ ਮਕਿ ਕਰਹਿ॥ ਕਰੁ ਪੈ ਕੈ ਜਾ ਕਿਹੋ ਲ
 ਭਿਕ ਮਗਹਿ॥ ਰੈ ਮੈ ਇਕ ਮਹਿ ਬਤ ਕਰੋ ਸਮੁਝਾਇ ਕੋ ਕਿਉ
 ਧਾਇ ਕੋ ਸਿਆਮਹਿ ਮੈ ਜਾਇ ਕੋ॥ ੧੬੯॥ ਮੁਕਤ ਕਰੁ
 ਬਗ ਮਕੀ ਬਤ ਸੁਨਤ ਤਿਨ ਯੋਗਹਿ॥ ਜਦੁ ਪਤਿ ਬ
 ਲੀ ਪੁਰੰਡਰ ਨਿਯੋ ਅਗਿ ਜੋਚਹਿ॥ ਤੈ ਸੋ ਮਪੈ ਬਲ
 ਨ ਲੈ ਪੁਨਿ ਜਾਇ ਕੋ॥ ਰਿਕ ਸੋ ਸਭਿ ਨ ਮੈ ਮਹਿ ਰੀਏ ਸੁਖ
 ਧਾਇ ਕੋ॥ ੧੭੦॥ ਮੁਕਤ ਕਰੁ ਬਤਿ ਯੋਗਹਿ॥ ਸੁਨਿ ਤਿਨ ਕੀ ਅ
 ਕੁਰੁ ਪੈ ਆਇਯੋ॥ ਪੁਰੁ ਦੁਬਿਧ ਕੋ ਭਰ ਸੁਤਾਹਿ ਸੁਨਾਇ
 ਯੋ॥ ਤਿਨ ਕਹਿਯੋ ਅਬਸੁਨਿ ਤੋਹਿ॥ ਇਹੋ ਧਾਇਯੋ॥ ਪੁ
 ਰੁ ਤੋ ਬਚਿਹੋ॥ ਸੋ ਯੁਗੁ ਪਾਨ ਬਚਾਇਯੋ॥ ੧੭੧॥ ਮੁਕਤ ਕਰੁ
 ਰੈ ਮਨਿ ਤਹਿ ਉਦਾਸੁ॥ ਭੋਗਿ ਭੋਗਿ ਭੋਗਿ ਤਿਨ ਮੈ ਇ
 ਹ ਧਾਇਯੋ॥ ਮੈ ਅਪਰਾਧ ਕਿਯੋ ਪੁਰੁ ਕੋ ਮਨਿ ਤੋ ਬਲੀ
 ਸਤ ਜਿਤ ਮਹਿਯੋ॥ ਤਹਿ ਕੋ ਤੋਗੁ ਸਕਹਿ ਸਿਆਮਸ
 ਭੈ ਅਪਨੇ ਪਰਖਤ ਸੰਭਾਇਯੋ॥ ਜੋਗਹਿ ਤਉ ਮਗਤ ਹੈ
 ਇਹੋ ਕਰੁ ਉਤਰ ਭੋਗਿ ਸਿਧਾਇਯੋ॥ ੧੭੨॥ ਮੁਕਤ ਕਰੁ
 ਨਾਮ ਨਿਯੋ ਜਹੰ ਭਜਿ ਗਿਯੋ॥ ਸਬ ਛਾਇ॥ ਸਿਖੰ ਰਨ
 ਪੈ ਚੜ੍ਹਿ ਸਿਆਮੁ॥ ਤਹਿ ਪੁਰੰ ਚਿਯੋ ਜਾਇ॥ ੧੭੩॥ ਮੁਕਤ
 ਕਰੁ॥ ਪਾਵਿਯੋ ਰੈ ਸੰਤ੍ਰੈ ਭਜਿਯੋ॥ ਸਤ ਸਬ ਛਾਇ॥ ਤ
 ਬਜਾ ਰੁਖੀ ਗ੍ਰਿਪਨੇ ਸੰਭਾਇਯੋ॥ ਤੋ ਕੈ ਜਾਇ॥ ੧੭੪॥

ਖੋਜਤ ਭਿਯੋ ਤਿਹੰ ਮਾਭਿਕੈ ਮਨਿ ਨਹਿ ਆਈ ਹਥਾ ਮ
 ਨਿਨਹਿ ਆਈ ਹਥਾ ਭਿਕੈ ਹਿਯੋ ਹਥੀ ਕੇ ਸਾਥ ॥ ੭੬੩ ॥
 ਚਾਇਕੈ ਹਥਾ ॥ ਮਵੇ ॥ ਐਸੇ ਲਾਖਿ ਮੁਸਲੀ
 ਮਨ ਮੈ ਸੁਪ੍ਰਭੁ ਮਤੋ ਮਨਿ ਅਜੁ ਛਪਈ ॥ ਲੈ ਅ
 ਕੁਰਬਨ ਸੇ ਗਿਯੋ ਮਨਿ ਕੀ ਤਿਹੰ ਕੀ ਨਕਛੁ ਸੁਪਿਧਾ
 ਈ ॥ ਸਿਖਾ ਮੁਜੁ ਮੈ ਇਕ ਸਿੰਘਿ ਯੋ ਭੁਪਤਿ ਜਤਤਹੰ
 ਸੁ ਐਸੇ ਸੁਨਈ ॥ ਯੋ ਬਤਿ ਯੋ ਕਹਿ ਜਤਗਹਿ ਯੋ ਜ
 ਦੁਬੀਰ ਕੀ ਕੈ ਚਿਤ ਮੈ ਦੁਚਿਤਈ ॥ ੭੬੪ ॥ ਚੰਦਰ
 ਜੋ ਮੁਸਲੀ ਤਿਹੰ ਪੈ ਗਯੋ ਤੋ ਭੁਪਤਿ ਸੁਖੁ ਪਾਇ ॥ ਯੋ
 ਅਪਨੇ ਤਿਹੰ ਪਾ ਮਗਿਯੋ ਅਗੇ ਹਿਤੋ ਆਇ ॥ ੭੬੫ ॥
 ॥ ਗਰਜੁ ਪਮੈ ਅਤਿ ਚਤੁਰ ਯੋ ਸਭ ਤੋ ਸੁਨਿ ਪਾ
 ਇ ॥ ਤਬੈ ਦੁਜੋ ਪਨਹਾਰੀ ਤੋ ਸਭ ਸੀਖੀ ਬਿਧਿ ਆ
 ਇ ॥ ੭੬੬ ॥ ਮਵੇ ॥ ਪਨਸਤਿ ਕੋ ਮਗਿ ਜਬੈ ਜਦੁ
 ਨੰਦਨ ਦੁਰਦਤੀ ਹੁੰ ਕੇ ਭੀਤਰ ਆਯੋ ॥ ਕੰਚਨ ਕੇ ਅ
 ਕੁਰਬਨ ਗਿਰਾਨ ਕੇ ਬਹੁ ਯੋ ਸੁਨਿ ਪਾਯੋ ॥ ਸੁਗ
 ਦਿੰਤ ਉਹੀ ਪਹਿ ਮਨਿ ਯੋ ਅਪਨੇ ਮਨ ਮੈ ਸੁਜਨਾ
 ਯੋ ॥ ਮਨ ਸਭੇ ਜਿਭਲੇ ਤਿਹੰ ਪਾ ਤਿਹੰ ਕੋ ਅਪਨੇ ਪ
 ਹਿ ਬੋਲਿ ਪਠਾਯੋ ॥ ੭੬੭ ॥ ਮਵੇ ॥ ਜੋ ਗਿਯੋ ਸੋਭ
 ਆਵਤ ਭਿਯੋ ਤਿਹੰ ਤੋ ਮਨਿ ਤੋ ਇਨ ਮੰ ਗਿਲਈ ॥
 ॥ ਸੁਗਜ ਜੋ ਤਿਹੰ ਗਿਯੋ ਪਨਸਤਿ ਕੀ ਜਾਹਿ ਤੇ
 ਹਗਈ ॥ ਜਾਹਿ ਤਿਸਿ ਮਾਭਿਕੈ ਹਥੀ ਤਹਿ ਮਨ

ਕੋਧ

ਹਿਕੀਮਨਬਤਰਈਹੈਸੇਰਿਖਰਾਇਸਭਹੁਖਾਇਕੈ
 ਲੈਅੰਕੁਗਹਿਠੇਰਿਦਈ॥੭੯॥੧੧॥੧੨॥ ਜੇਸੰਤਜਿ
 ਤਕੈਕਰਮੈਵਸੁਸੁਗਕੀਫੁਨਿਤਾਹਿਤਿਪਈ॥ਜਹਰਿ
 ਕੈਇਹੋਕਬਧਨੈਸੰਤਿਸੁਆਪਨੀਰਿਹਗਵਈ॥ਤਹੀ
 ਗਯੋਅੰਕੁਗਥੇਲੈਤਿਹੋਤੋਠਿਰਿਸੋਬਿਜਨਥਪੈਆ
 ਈ॥ਸੋਹਰੈਤਭਯੋਤਿਹੋਕੁਮੰਰਗੀਮਨੈਸਿਖਾਮਜੁਰਾ
 ਘਵਹਈ॥੭੯॥੧੧॥੧੨॥ ਬਡੇਜਸੰਹਿਪਾਵਤਭ
 ਯੋਮਨਿਦੈਸੀਜਦੁਬੀਗਾਜੋਕਟਿਆਸਿਸੁਦੁਜਨਨਹ
 ਰਤਾਸਧਨਪੀਗ॥੭੯॥੧੧॥੧੨॥ ਜਬਅੰਕੁਗਹਿਕੈਮ
 ਨਿਦਈ॥ਜਦੁਪਤਿਰਿਲੀਕੈਸੁਧਿਕਈ॥ਤਬਰਿਲੀ
 ਕੋਭੀਤਰਾਏ॥ਪੰਡਵਪੰਚਰਗਨਲਪਟਾਏ॥੭੯॥
 ੧੧॥੧੨॥ ਤਬ ਕਤੀਕੇਗਿਹਗਏਕੁਸਲਪੁਛਿਯੋਜਾ
 ਇਜੋਦੁਖਇਨੋਕਰਵਰਯੋਸੋਸਭਰਿਯੋਬਤਾਇ॥
 ੭੯॥੧੧॥੧੨॥ ਇਰਪੁਸਤਮੈਕਿਸਨਜੁਗੇਮਾਸਜ
 ਬਚਗਿ॥ਤਬਅਰਜੁਨਕੋਸੰਗਲੈਇਕਰਿਨਚੇਗੁਸਿ
 ਕਾਗ॥੭੯॥੧੧॥੧੨॥ ਸੋਧਸਿਕਰਕੈਲੈਪ੍ਰਭੁਜੁਸੁਧਨੈ
 ਜਹੋਥੇਤਿਹੋਰਗੀਸਧਗੋਗੇਇਨਸੁਕਰਗੀਛਬਡੇਬਹੁ
 ਬੀਤਰਾਅੰਗਸੇਬਹੁਮੋਗੀਗੈਰੋਹਨੈਮਹਿਖਾਸਕੇਮੰਤਕ
 ਗੀਅਰੁਸਿਧਪਨਫੁਡਹਿਫੁਗੇ॥ਨੈਕੁਸੰਭਰਹੀਨਪੋਗਬਿ
 ਸੰਭਰਜਿਨੈਸਗਸਿਖਾਮਪ੍ਰਭੇ॥੭੯॥੧੧॥੧੨॥ ਪਾਥਬੋਕੈ
 ਸੰਗਲੈਪ੍ਰਭੁਜੁਬਨਮੈਧਾਸਕੈਬਹੁਤੇਮਿਗਘਾਏਇਕ

ਹਨੇਕਰਵਾਰਿਨੇਸੰਤਕਿਏਕਨੇਕਤਨਬਾਨਲਗਾਏ॥
 ਅਸੁਨਕੋਰਵਰਾਇਭਜਾਇਕੋਕੁਕਰਤੇਉਹਨੇਜੁਪ
 ਗਏ॥ਸੀਬਿਜਨਾਬਕੇਅਗਜਜੇਉਠਿਭਾਜਤਭੇਤੇ
 ਉਜਾਨਨਪਾਏ॥੧੮੫॥ਸੰਵੰਦ੨੧॥ਪਰਬਏਕਹੋਨੀਮ੍ਰ
 ਗਵਾਇਕਅਪਹਿਸੀਬਿਜਨਾਇਕਘਾਏਜੇਉਠਿ
 ਭਾਜਤਭੇਬਨਮੈਸੋਉਕੁਕਰਡਮਿਸਭੈਗਾਦਵਾਤੀ
 ਤਮਜੇਉਡਿਕੈਨਭਓਗਾਏਤਿਨਕੋਪ੍ਰਭੁਬਾਜਚਲਾ
 ਏ॥ਚੀਤਨਏਕੀਮ੍ਰਗਾਗਾਇਕੋਕਬਿਸਿਖਾਮਕਹੈਜਮ
 ਲੋਕਪਠਾਏ॥੧੮੬॥ਸੰਵੰਦ੨੧॥ਬੇਸਰੋਅੰਗਕੁਹੀਬਾ
 ਗੀਅਰੁਬਾਜਜੇਰਬਹੁਤੇਸੰਗਲੀਨਾ॥ਬਾਸੇਘਨੇਲ
 ਗੇਰਚਗੇਸਿਕਰਨਕੋਛਟਭਲੀਬਿਧਿਕੀਨਾ॥ਧੁਤੀਓ
 ਕਾਬਬਸੀਨਨਕੋਸਜਿਕੰਠਜੋਗੀਲਿਨਵਾਲਨਵੀਨੇ
 ॥ਜਾਸੰਗੇਹਿਚਲਾਵਤਭੇਤਿਨਪਛਿਨਤੋਇਕਜਾਨ
 ਨਦੀਨੇ॥੧੮੭॥ਸੰਵੰਦ੨੧॥ਪਰਬਅੰਪ੍ਰਭੁਜੁਮਿਲਿਕੈਜ
 ਬਾਐਸੋਸਿਕਾਗਕਿਯੋਸੁਖਪਾਯੋ॥ਅਪਸਮੈਕਬਿਸਿਖਾ
 ਮਭਨੈਤਿਹੰਠਰਦੁਪੁੰਅਤਿਹੰਤੁਬਛਯੋ॥ਅੰਦੁਪੁੰਕੋ
 ਜਲਾਪੀਵਨਕੋਮਨਅੰਸਰੋਤਨਸੁਹੈਲਲਚਯੋ॥ਛਿ
 ਰਿਅਖੇਟਕਰੀਨਦੁਪੁੰਚਲਿਕੈਪ੍ਰਭੁਜੁਮੁਨਤਦਾ
 ਯੋ॥੧੮੮॥ਸੰਵੰਦ੨੧॥ਜਾਤਹੁਤੇਜਲਾਪੀਵਨਕੋਹਿਤਤੋ
 ਹੋਲੇਸੁੰਦਰੀਨਾਗਿਨਿਹਗੀ॥ਪੁਛਹੁੰਕਹਾਇਹੰਦੇਸੰਕਹਿਯੋ
 ਸੰਗਪਰਬਯੋਗਿਰਧਗੀ॥ਅਇਸੁਮਾਨਿਪੁਰੰਦਰੁਸੁਭਯੋ

ਤਿਹੋਕੇਸਗਬਤਉਚਗੀ॥ਕੋਨਕੀਬੇਦੀਹੋਦੇਸਕਹੰਤੁ
 ਹਿਕੋਤੁਹਿਭੁਤਤੁਕੋਨਕੀਨਗੀ॥੧੮੮॥੧੧੫॥੧੨੭੭੭
 ਅਸੁਪਤਮੀ॥੧੮੮॥੧੧੫॥੧੨੭੭੭॥ਅਗੁਨੇਸੀਜਮਨਤਬੈਐਸੇ
 ਕਹਿਐਸੁਨਾਇ॥ਜਦੁਪਤਿਬਗੀਚਹਿਚਿਤਤਪਕੀ
 ਨੈਸੈਆਇ॥੧੮੮॥੧੧੫॥੧੨੭੭੭॥ਸਵਦੁ॥
 ਤਬਪਰਬਆਇਕੋਸੀਸਨਿਵਾਇਸੁਖਿਅਮਜੁਸੇਇਹੰ
 ਬੈਨਉਚੇਗਾਸੁਗਕੀਦੁਹਿਤਜਮਨਾਇਨਾਮਪ੍ਰਭੁ
 ਜਗਜਾਹਿਸਗੋਭਿਸਤਪੋਪਨਕਾਹਿਕਿਐਇਨਅੰ
 ਗਿਹੋਕੇਸਭਕਾਜਬਿਸੇਗਾਅਗੁਨਉਤਰਐਸੇਦਿ
 ਯੋਘਨਸਿਅਮਸੁਨੈਬਰੇਤੁਤੁਹੇ॥੧੮੮॥੧੧੫॥੧੨੭੭੭॥
 ਪਰਬਕੀਬਤਿਯਾਸੁਨਿਯੋਬਹਿਯੋਗਹਿਡਾਹਿਲਈ
 ਰਬਉਪਗਾਚੈਰਸੈਅਨਨਜਾਹਿਲਸੈਅਤਿਜੋਤਿਜਗੈ
 ਸੁਕਪੋਲਨਦੁਪਗਾਕੈਕੋਕ੍ਰਿਪਅਤਿਹੀਤਿਹੰਪੈਨਕ੍ਰਿਪਾ
 ਕਰਿਸਿਅਮਜੁਐਸੇਕਿਸੁਪਗਾਅਪਨੇਧਮਲੈਆਵ
 ਤਭਿਯੋਸਭਐਸੇਕਥਾਇਹਮਾਲੁਮਭੁਪਗਾ॥੧੮੮॥੧੧੫॥੧੨੭੭੭॥
 ੧੮੮॥੧੧੫॥੧੨੭੭੭॥ਡਾਗਿਬੈਰਬੋਪੰਜਮਨਕਹੰਸੀਬਿਜਨਾਇਕ
 ਡੋਰਨਐਯੋ॥ਬਿਯੋਕੈਬੀਰਸਭਹੰਜੁਪਿਸਦਗਿਯੋ
 ਨਿਪਾਇਨੈਸੰਲਪਦੋਯੋ॥ਦੁਰਕਜੈਸੋਰਚੀਪ੍ਰਭੁਜੁਤੁ
 ਮੋਮੰਪੁਰਤੋਸੋਰਚੋਮੁਨਯੋ॥ਆਇਸੁਦੇਤਭੋਯੋਪ੍ਰਭਜੁਕ
 ਗੰਬਿਸੁਕੋਤਿਨਤੈਸੋਬਨਯੋ॥੧੮੮॥੧੧੫॥੧੨੭੭੭॥ਪੰਭੁ
 ਕੇਪੁਤਨਤੈਅਗੁਨਤਿਲੈਕੈਬਿਰਘਨਸਿਅਮਸਿਧ

ਯੋ॥ ਭੁਪਉਜੈ ਨਪੁਰੀ ਕੋ ਜਹੈ ਕਥਿ ਸਿਆਮ ਕਹੈ ਤਿਹੈ
 ਚਲਿ ਅਯੋ॥ ਤਾ ਦੁਹਿਤ ਪੁਕੇ ਬਿਅਨ ਕਾ ਜਵੇ ਜੇਧ
 ਨਉ ਕੋਰੀ ਚਿਤ ਲੁਭਾਯੋ॥ ਸੈਨ ਬਨ ਇਭਲੀ ਅਪ
 ਨੀਤਿ ਹੋ ਬਿਅਨ ਕੋ ਇਤ ਤੋ ਇਹ ਧਾਯੋ॥ ੭੬੪॥ ਮਦ
 ੨੨॥ ਸਜਿ ਸੈਨ ਜੋਧਨ ਅਯੋ ਉਤੈ ਪੁਸਤ ਹੀ ਇਤੈ ਬਿ
 ਜਨਾ ਇਕ ਅਯੋ॥ ਭੁਪਤਿ ਅੰਗ ਬੰਡ ਬਲ ਵੰਗ ਸੁਦ
 ਹਿ ਬਿਵਹਾਰ ਦੇਖਨ ਧਾਯੋ॥ ਸਿਆਮ ਭਨੈ ਤਿਹੈ ਕੀਤਗ
 ਨੀਤਿ ਤਾਨੰਦਰ ਦੁਰਭੋਕਟਿ ਬਜਾਏ ਤੋ ਹੀ ਲੋ ਸਿਆਮ
 ਜੁ ਬਿਅਹਿ ਕੋਤ ਹਿ ਕੋ ਪਰਬ ਲੈ ਸੰਗ ਅੰਧ ਸਿਧਾਏ॥ ੭੬੫॥
 ੨੩॥ ਚੰਪਈ॥ ਜਬ ਜਦੁ ਬੀਰ ਅਜੁ ਧਿਆ ਅਯੋ॥ ਸੁਨਿ
 ਭੁਪਤਿ ਲੈ ਬੋਕੋ ਧਾਯੋ॥ ਸਿੰਘਾ ਸਨ ਅਪੁਨੈ ਬੈਠਾਯੋ
 ॥ ਚਿਤ ਕੋ ਮੋਕ ਦੁਰਿ ਕਰਿ ਡਾਹਿਯੋ॥ ੭੬੬॥ ਚੰਪਈ॥ ਚਰ
 ਨ ਪੁਭੁਕੇ ਗਹਿ ਕੋ ਗਹਿਯੋ॥ ਤੁਮਰ ਸਨ ਪਾਵਤ ਦੁਖ
 ਬਹਿਯੋ॥ ਅਗੁਨਿ ਪਚਿਤ ਮੈ ਪ੍ਰੇਮ ਬਛਾਯੋ॥ ਮਨ ਅ
 ਪਨੈ ਸੰਗ ਸਿਆਮ ਮਿਲਾਯੋ॥ ੭੬੭॥ ਕਾਨਬੰ ਨਿਧਪਾ
 ॥ ਮਦੇ ਯਾ॥ ਵੇਖਿ ਕੈ ਪ੍ਰੀਤਿ ਨਿਧੋਤ ਮਕੀ ਹੀ ਸਕੈ ਤਿਹੈ
 ਇਮਿ ਸਿਆਮ ਉਚਰੀ ਤੁਮਰ ਪਾਵੇ ਕੇ ਕਲਤੋ ਜਿਨਰ
 ਵਨੇ ਸੰਗਿ ਸੰਤੁਪਛਾਯੋ॥ ਮੰਗਿ ਬੇਛੰਤਿ ਨ ਕੋ ਨਕ
 ਹਿਯੋ ਤਉ ਮੰਗਤੋ ਨਹਿ ਸੰਕ ਬਿਚਰੇ॥ ਅਪਨੀ ਦੈਦ
 ਹਿਤ ਹਮਕੋ ਤਿਹੈ ਕੋਰਿਤ ਚਹਤ ਹੈ ਸੁਹ ਮੰਗੇ॥ ੭੬੮॥
 ਨਿਧੋ ਬਾਚਕ ਨ ਜੁ ਪੁਤਿ ਚੰਪਈ॥ ਤਬ ਯੋ ਭੁਪ ਸਿਆ

ਮਸੰਤਖੀ॥ ਏਕਪ੍ਰਤੰਗਿ ਮੈਕਰਿਖੀ॥ ਜੋਇਨਸਤਥਿ
ਖਤਨੇਕੰਨਥੈ॥ ਸੋਇਹੰਕੋਲੈਜਿਕਰਿਸਥੈ॥ ੧੧੮॥ ੧੧੯॥

੨੪॥ ਕਟਿਸੈਕਸਿਸਿਖਾਮਪਿਤੰਬਰਕੋਅਪਨੇਪੁਨਿਸਾ
ਤਉਬੇਖਬਨੇਏ॥ ਕਬੇਭੀਤਰੇਕਹੀਸਿਖਾਮਲਗੈ
ਕਿਨੁਲੁਖਿਭੇਦਨਪਏ॥ ਪਗਹਿਦਬਨਚ॥ ਇਕੈਭੋ
ਹੰਨਸੁਸਤੰਮਹਿਸੁਰਕਹੇ॥ ਪੰਨਿਯਹੀਧੀਨਿਕਹਿ
ਯੇਸਤੁੰਜਬਸਤਈਬੈਲਨੇਕੰਨਥਿਅਏ॥ ੧੦੦॥

੧੧੮੯੧॥ ਜਬਨਬਤਭਿਯੋਪ੍ਰਬੁਸਤਥਿਖਤਤਬ
ਤਾਖਤਭੇਭਟਵ॥ ਇਹੰਸਥੈ॥ ਆਵਤੰਜਬਲਵੰਤ
ਇਹੀਹਿਤੰਸਪ੍ਰਭੇਇਨਸੀਗਨਸਥੈ॥ ਕੰਨਬਲੀ
ਪ੍ਰਗਟਿਯੋਜਗਮੈਇਸਸਤਨੇਕੋਭਿਉਨਕਹਿਨਥੈ॥
ਬੀਰਕਹੈਹੰਸਿਕੈਰਨਧੀਗਬਿਨਹਿਪੁਚੀਸੁਸੀਬਿਜ
ਨਥੈ॥ ੧੦੧॥ ੧੧੮੯੨॥ ਸਾਧਕਹੈਇਕਹੰਸਿਕੈਸਮ
ਸਿਖਾਮਕੀਕੋਜਗਬੀਚਭੋਯੋ॥ ਜਾਮਘਵਜਿਤ
ਜੀਤਿਯੋਸਿਰਾਵਨਕਟਿਕਮੰਧਕਯੋਯੋ॥ ਗਾਨੁ
ਪਰੀਜਬਹੀ॥ ਪੈਤਿਹੰਕਹਿਤੇਪ੍ਰਭਗਖਿਲੋਯੋ
ਯੋ॥ ਭੀਪਰੀਗਨਧੀਰਭੋਯੋਜਨਧੀਗਨਿਹਰਿਅਧੀ
ਰਭੋਯੋ॥ ੧੦੨॥ ੧੧੮੯੩॥ ਜੋਬਿਧਿਬੇਦਕੇਬੀਚਲਿ
ਖੀਬਿਧਿਤਹੀਸੋਦਿਖਾਹਸੁਸਿਖਾਮਸੰਕੀਨੋ॥ ਅਨੰ
ਦਕੈਅਤਿਹੀਚਿਤੰਸੋਸਤਰੀਨਸੁਬਿੱਪੁਨਸਾਜਨਵੀ
ਨੋ॥ ਅੰਗਜਗਜਬਡੇਅਰੁਬਾਜਘਨੇਦਨਲੈਬਿਜ

ਨਬਕਦੀਨੋ॥ ਸਿਖਾ ਮਭਨੈ ਇੰਤਾ ਤਿਸੋ ਭੁਪਤਿ ਲ
 ਕ ਬਿਖੈ ਅਤਿ ਹੀ ਜਸੁ ਲੀਨੋ॥ ੧੩॥ ਮਃ ੫॥ ਭੁਪ
 ਸਿੰਘਾ ਸਨਊ ਪਰ ਬੈਠਿ ਕੈ ਮੰਧਿ ਸਭਾ ਇੰਤਾ ਤਿ
 ਬਖਾਨਿਯੋ॥ ਤਿਸੋ ਈਕਾ ਮਕਿ ਯੋ ਜਰਨੰਦਨ ਜਿਯੋ
 ਧਨ ਸੀਰਘੁ ਨੰਦਨ ਤਾਨਿਯੋ॥ ਜੀਤਿ ਉਜੈ ਨਕੇ ਭੁਪ
 ਕੀ ਭੈਨ ਪੁਗਿ ਇੰਤਾ ਯਜ ਬੈ ਪਗੁ ਠਾਨਿਯੋ॥ ਦਿਖਤਾ
 ਹੀ ਸਭਾ ਹੀ ਮਨ ਮੈ ਬਿਜਨਾ ਇਕ ਸੁਰ ਸਹੀ ਕਹਿ ਜਾਨਿ
 ਯੋ॥ ੧੪॥ ਮਃ ੬॥ ਭੁਪ ਜ ਬੈ ਅਪਨੇ ਮਨ ਮੈ ਜਦੁ
 ਬੀਰੋ ਬੀਰ ਸਹੀ ਕਹਿ ਜਾਨਿਯੋ॥ ਸੀ ਬਿਜਨਾ ਇਕ
 ਜੁੰਧ ਸਮੈ ਅਗਿ ਅੰਗਨ ਅੰਧਿ ਕੇ ਅੰਗ ਜਾਨਿਯੋ॥
 ਮੰਤਿ ਨਹਿ ਸਿਭੇ ਹਰਿ ਕੇ ਬਗਲਾ ਇਕੋ ਇੰਤਾ ਤਿ
 ਬਖਾਨਿਯੋ॥ ਅੰਧ ਕੇ ਹਾਇ ਤ ਬੈ ਅਪਨੇ ਮਨ ਮੈ ਕ
 ਬਿਸਿਖਾ ਮਮਾ ਸੁਖੁ ਮਾਨਿਯੋ॥ ੧੫॥ ਮਃ ੭॥ ਕਰ
 ਮਨ ਮੈ ਵਿਜ ਸੇ ਸਟ ਜੁ ਬੇਜ ਬਸੋ ਇੰਤੁ ਪਸਭਾ
 ਤੁ ਮੈ ਆਏ॥ ਦੈ ਕੈ ਅਸੀ ਸਨਿ ਪੇਤ ਮੈ ਕੋ ਕ ਬਿਸਿਖਾ
 ਮਭਨੈ ਇੰਤੈ ਨ ਸੁਨਾਏ॥ ਜਾਦੁ ਹਿ ਤ ਕੇ ਸੁਨੇ ਤੁ ਮਹੇ
 ਤੁ ਪਨੇ ਰਿਜ ਦੇ ਸਨ ਦੇ ਸਪਠਾਏ॥ ਸੋ ਤੁ ਮਗਾਇ ਅ
 ਚਨ ਕਹੀ ਬਗਲਾ ਇਕ ਸੀ ਬਿਜਨਾ ਇਕ ਪਾਏ॥ ੧੬॥
 ਮਃ ੮॥ ਯੋ ਸੁਨਿ ਕੈ ਬਤਿ ਯੀ ਤਿਨ ਕੀ ਚਿਤ ਕੇ ਨਿਪ
 ਬੀਚੁ ਲਾਸ ਬਢੈ ਕੋ॥ ਰਾਜ ਰਿਯੋ ਜਿਹੋ ਅੰਤ ਨ
 ਆਵਤ ਬਾਜਨ ਦੂਰ ਅਨੇ ਕ ਬਜੈ ਕੋ॥ ਬਿਪ੍ਰਨਰੀਨ

ਘਨੀਰਛਿਨਸੁਖਪਾਇੰਚਿਤੈਕੈ। ਸੁੰਦਰਜੀਅਪੁਨੀ
ਦੁਹਿਤਾਸੁਰਈਘਨੀਸਿਆਮਕੇਸੰਗਪਠੈਕੈ॥੯੭॥

ਖਾ॥ ਜੀਤਸੁਖਬਸੈਯੋਗਿਅੰਧਕੇਭੂਪਤਿਕੀਦੁਹਿਤਾ
ਜਬਅਯੋਭਾਬਗਕੇਭੀਤਸੈਲਕਰੈਸੰਗਪਰਬਕੇਚਿ
ਤਸੈਠਹੋਯੋਪੋਸਤਭੰਗਅਛੀਮਘਨੀਮਰਪੀਵ
ਨਕੇਤਿਨਕਾਜਮੰਗਾਯੋਮੰਗਨਲਗਨਬੋਲਿਪਠਿਯੋ
ਬਹੁਅਵਤਭੇਜਿਨਪਸਨਪਾਯੋ॥੯੮॥

ਬਹੁਮਾਜਨੀਤਹੰਤਚਤਹੈਇਕਝੰਝਰਬੀਨਮਿ
ਰੰਗਬਜਾਵੈ॥ ਦੈਇਕਝੁਮਕਅਵਤਹੈਇਕਭਾ
ਮਿਨਦੈਹਰਿਝੁਮਕਜਾਵੈ॥ ਕਾਨ੍ਹਪਟੰਬਰੇਤਤਿਨੈ
ਮਨਿਲਾਲਘਨੇਚਿਤਕੈਜੁਰਿਝੰਝਵੈ॥ ਸਿਆਮਭਨੈ
ਬਹੁਮੇਲਖੇਸੁਸਰਜਹਿਕੋਜੋਊਹਥਨਅਵੈ॥

ਖਾ॥ ਪਾਵਤਮਾਜਨੀਨਚਿਕੈਧਨਪਾਵ
ਤਹੈਬਹੁਦਨਗਵੈਖਾ॥ ਏਕਝੰਝਵਤਹੈਹਰਿਕੋਕ
ਬਿਸਿਆਮਭਨੈਪਤਿਛੰਦਸਵੈਖਾ॥ ਅੰਗਰਿਸਕੇ
ਬਿਖੇਸੁਘਨੇਤਿਹੰਤਚਤਹੈਕਰਿਗਨਭਵੈਖਾ॥
ਕੰਨਕਮੀਕਹੈਤਿਹੰਕਜੋਊਸੀਜਰਬੀਕੇਧਮ
ਅਵੈਖਾ॥੯੯॥

ਤਿਨਕੈਬਹੁਦੈਸੰਗਪਰ
ਥਲੈਹਰਿਭੰਜਨਕੀਭੁਅਮੈਪਗਧਾਯੋਪੋਸਤ
ਭੰਗਯਛੀਮਮਗਾਇਪਯੋਮਾਸੋਕਬਿਰਕਰਿਝੰਝ
ਯੋਮੰਤਹੈਚੋਰਈਕੈਛਨੈਸੋਸੁਤਇਕੋਸੋਇਮ

ਸਿਖਾਮਓ, ਚੰਡੀਯੋ॥ ਕਾਮਕਿਯੋ ਬ੍ਰਹਮਾਪਟਿਕਿਯੋ
 ਮਦਰਕੇਨ ਅਠਵੇ ਸਿੰਧਸਵਾਗਿਯੋ॥ ੯੧੧॥ ਪੁਰ
 ਸਬਾ ਚਾ॥ ਕਾ॥ ਜੁ॥ ਮੀ॥ ੯੨੧॥ ਤਬ ਪਰਬ ਕਰਜੇਰਿ
 ਕੇਹਿ ਸੈਕਹਿਯੋ ਸੁਨਾਇ॥ ਜਤੁ ਬਾਮਨ ਇਨ ਗਸਨ
 ਕੰਜ ਨੈਕ ਹਉ ਪਾਇ॥ ੯੨੨॥ ਚੰਡੀ॥ ਦ੍ਰੁਗਵਤਿ
 ਜਬ ਜਦੁ ਪਤਿਅਯੋ॥ ਇੰਦ੍ਰ ਅਇਧਾਇਨ
 ਲਪਟਯੋ॥ ਭੁਮਾ ਸੁਕਦੁਖ ਸੁਨਯੋ॥ ਪ੍ਰਭੁਤਿ
 ਤੇ ਮੈ ਅਤਿ ਦੁਖੁ ਪਾਯੋ॥ ੯੨੩॥ ਇੰਦ੍ਰ ਬਾ ਚਾਰੁ
 ਸੇ ਸੇ ਪਰ ਅਤਿ ਪ੍ਰਬਲ ਹੈ ਸੇ ਪੈ ਸਧਿਯੋ ਨਾਜ
 ਇ॥ ਤਕੇ ਅਪੰ ਪ੍ਰਭੁ ਜੀ ਕੀ ਜੈਨ ਸਉ ਪਾਇ॥ ੯੨੪॥
 ਮਦੇਯਾ॥ ਤਬ ਇੰਦ੍ਰ ਬਿਰਕੈ ਰਿਯੋ ਪ੍ਰਭੁਤਿ
 ਤੰਕ ਸੁਸਮੇਧ ਭਲੇ ਕਰਿਕੋ॥ ਮਨ ਮੈ ਕਹਿਯੋ ਚਿਤ
 ਨਤੁ ਕਰਿਯੋ ਚਲਿਯੋ ਨ ਹੀਤਿ ਤੇ ਟਹਿਕੋ॥ ਕ੍ਰਾਪ
 ਕੈ ਜਬ ਹੀਰਥ ਪੈ ਚੜ੍ਹਿਯੋ ਸਭ ਸਸਤਨ ਭਥਨ ਸੈਧ
 ਰਿਕੋ॥ ਡਰਿਤੁ ਨ ਅਗਰਿ ਤੁ ਮਰੇ ਅਰਿਕ ਪਲ ਮੈ
 ਸਤਧ ਕਰਿਕੋ॥ ੯੨੫॥ ਮਦੇਯਾ॥ ਮਧਵ ਸਿਗਨਿਯਾ
 ਇਗਯੋ ਗ੍ਰਿਹਕ ਤਿਯੋ ਚਿਤ ਮੈ ਬਧ ਸਿਖਾਮ ਬਸ
 ਯੋ॥ ਸੰਗ ਲਈ ਜਰਵੀ ਪਤਿਨ ਨਹਿ ਪਰਬ ਕੈ ਕਰਿ
 ਸੰਗ ਚਲਯੋ॥ ਏਕਤਿਯਾ ਧਿਤਲੇ ਮਗਰ ਤਕਯੋ
 ਕਹਿਕੈ ਕਾ ਬਿਸਿਖਾਮ ਸੁਨਯੋ॥ ਸਿਖਾਮ ਚਲਿਯੋ ਤਿਯੋ
 ਓਰਨ ਹੀਤਿ ਹਉ ਪਰ ਅੰਤਰ ਸਨਯੋ॥ ੯੨੬॥ ਮ

ਗੁਰੂ ਪਰਮਾਮਾ ਜੈ ਚਕ੍ਰਿ ਕੈ ਤਿਹ ਸਤਿ
 ਕੀ ਜਬ ਓਹ ਸਿਧਾ ਗਿਆ ਪਾਤਕ ਦਾ ਪਿਥਿ ਪੁੱਥਮੈ
 ਦੁਇ ਏ ਬੋਲੇ ਹੋ ਕੈ ਨੈ ਨਿਹਿ ਗਿਆ ਨੀਕੋ ਹੋ ਸਤਿ
 ਯੋ ਤਿਓ ਏ ਅਰੁ ਅਸੀਕੋ ਚੋ ਥੋ ਸੁਠ ਗਭਿ ਚ ਗਿਆ
 ਪੰਚ ਓ ਪੋਨ ਪਿਥਿ ਖਟਫਾਸ ਨੇਕੁ ਧਰਿ ਯੋ ਇਹੰ ਭਾ
 ਤਿਹੰ ਕਰਿ ਗਿਆ ॥੧॥੧੬॥੩॥ ਚਾਦਾ ॥ ਅਰੁ ਗੁਰੂ
 ਪਤਿ ਗੁਰੂ ਕੇ ਗਹਿ ਯੋ ਕਹਾ ਛਪਿ ਬੀਚਾ ਗਿਸਿ ਹਮ ਸੋ
 ਗਨ ਮੰਤ੍ਰ ਤੁਹਿ ਠਾਢੇ ਕਰਤ ਮੀਚਾ ॥੧॥੧੬॥੩॥ ਚਾਦਾ ॥
 ਜੋ ਇਹੰ ਭਾਤਿ ਕਹਿ ਯੋ ਜਰਨੈ ਰਨ ਤੋ ਉਹਿ ਸੁਝ ਲਾਇ
 ਕਉ ਆਯੋ ਅੰਗ ਸੁਨਿ ਯੋ ਜਿਹੰ ਏ ਕਹਿ ਚੋਟ ਸੋ ਕੋਟਿ
 ਨੇ ਚੋਟਿ ਚੋਟ ਕਰਿ ਗਿਆ ਬਾਹਿਕੋ ਕੋਟ ਬਿਖੈ ਮੁਹੰ ਚੋ
 ਤੋਤ ਸੁਨਿ ਸੋ ਸੋ ਉਉਠਿ ਧਰਿ ਗਿਆ ਮਕੈ ਬਾਹੁ ਨੇਕੇ
 ਤਿਨੇ ਕਹਿ ਪਤਿ ਸੁਲਕੈ ਆਇ ਕੈ ਪਾਵ ਚਲਾ ਯੋ ॥੧॥੧੬॥੩॥
 ਚਾਦਾ ॥ ਸੋ ਖਗਰਾ ਜਨ ਚੋਟ ਗਨੀ ਤਿਨੇ ਚੋਟ ਗਰਾਤ
 ਕਿ ਕਨੇ ਕਮੀ ਆਵਤ ਹੈ ਸਿਰਸਾ ਮੁਹੰ ਚੋਟ ਚੋਟੈ ਏ
 ਮਿਸੀ ਬਿਜਨਾ ਬਾਹਿ ਚਗੀ ਕਿ ਪਬ ਛਾਇ ਤੈ ਬੈਅ
 ਪਨੇ ਸੁਕੋ ਮੇਰੀ ਪਬ ਕਬੀਚ ਸਭ ਗੀ ਚੋਟ ਜੁ ਆਵ
 ਤੀ ਅਰਿਕੀ ਇਹੰ ਏ ਕਹਿ ਚੋਟ ਕਟ ਕਿਨਿ ਵਗੀ ॥੧॥੧੬॥੩॥
 ਚਾਦਾ ॥ ਪਾਵ ਬਿਅਰਥ ਗਯੋ ਜਬ ਧੀਤ ਬਗਾ ਜਿਕੈ
 ਰਛ ਸੋ ਕਪਬ ਛਾਯੋ ਰੋਬ ਛਾਇ ਬਛਾਇ ਕੈ ਅਨ
 ਨਾ ਮਿਅਮ ਜੁ ਕੇ ਬਧ ਕਰਨ ਧਾਯੋ ਨੇਗ ਕਛਿ ਤੈ ਬੈਕ

ਦਿਤੋ ਬ੍ਰਿਜ ਨ ਥਤ ਬੈਤ ਕਿਤ ਹਿ ਚਲੇ ਯੋ ਜੈ ਸੇ ਕਮ
 ਰ ਕਟੈ ਪਟ ਕੋ ਅਰਿਕ ਸਿਰ ਤੇ ਸੋ ਹੀ ਕਾ ਟਿਗਿ ਰਾਯੋ ॥
 ੨੧॥ ਸਵੇਰਾ ॥ ਮੁਗਮਰਿ ਮੁਗਰਿ ਜੈ ਬੈ ਅਸਿ ਸਤਿ ਹੁ
 ਨਤ ਬੈ ਜਮ ਲੇ ਕਪਠਾ ॥

॥ ਬੇਸੁਕੁਟ
 ਬਜਿ ਤੋ ਤਿਹੋ ਕੇ ਸੁਸੁਨਿ ਯੋ ਤਿਨ ਯੋ ਮੁਗਿ ਮਾਮਹਿ ਪਾ
 ਏ ॥ ਲੈ ਕੈ ਅਨੀ ਚਤੁਰ ਗਧਨੀ ਹਰਿ ਪੈ ਤਿਹੋ ਕੇ ਸੁਤ ਸਾ
 ਤਈ ਧੋਏ ॥ ੨੨॥ ਸਵੇਰਾ ॥ ਘੋਰਿ ਸੈਰਿ ਸਤਿ ਹਰਿ ਕੋ
 ਤਿਹੋ ਮਾਮਭੈ ਤਕਿ ਬਨ ਪੂਰੇ ਗਾਏ ਕਗਦ ਗਹਿ
 ਹਥ ਨ ਥੀਰ ਭਿਰੇ ਮਨ ਕੇ ਫੁਨਿ ਤਾਸਨਿ ਵੇਗੇ ॥ ਸੇ ਸਭ ਅ
 ਯੁਧਾ ਮਿਅਮ ਸਹਾਰਿ ਕੈ ਜੋ ਅਪਨੇ ਗਿਸਿ ਸਸਤੁ ਸੰਭਰੇ
 ॥ ਸੁਗਨ ਕਹੁ ਕੋ ਛੋਰ ਤਭਿਯੋ ਸਭ ਹੀ ਪੁਗੇ ਪੁਗੇ ਕਹਿ
 ਰੇ ॥ ੨੩॥ ਸਵੇਰਾ ॥ ਸੈਨ ਨਿਹਿ ਹਨੀ ਅਗਨੀ ਸੁਨਿ
 ਸਤਿ ਭ੍ਰਾਤਰ ਭ੍ਰਾਤਰੇ ॥ ਘਨ ਮਿਅਮ ਜੁਪੈ ਕਬੀ ਮਾ
 ਮਭੈ ਸਭ ਸਸਤੁ ਲੈ ਕਿਲਕਾਰਿ ਪਗੇ ॥ ਚੁੰਛੇ ਤੋ
 ਘੋਰ ਤੇ ਹਰਿ ਕੋ ਅਪਨੇ ਮਨ ਮੈਨ ਰਤੀ ਕਰੇ ॥ ਤਬ ਲੋ
 ਜ ਬੋਲੈ ਜਦ ਥੀਰ ਸਰਸਨ ਲੈ ਨਹੀ ਖੰਡਨ ਖੰਡ ਕੇ ॥
 ੨੪॥ ਸਵੇਰਾ ॥ ਤਬ ਕਰ ਸੰਗਾ ਮਿਅਮ ਲੈ ਅਤਿ ਚਿਤ
 ਕ੍ਰੋਧ ਬਛਾਇ ਪੀਟਿ ਸਤ੍ਰਭੈ ਯਨ ਸਹਿਤ ਜਮ ਪੁਰ ਦਿਯੋ
 ਪਠਾਇ ॥ ੨੫॥ ਸਵੇਰਾ ॥ ਭੁਅ ਬਾਲ ਕਤੈ ਇਹੋ ਭਾਂਤਿ
 ਸੁਨਿਯੋ ਮੁਗਸਾ ॥ ਸੁਪੁਤ੍ਰ ਮੁਗਰਿ ਖਪਾਯੋ ॥ ਅਗਜੋ ਤੋ

ਬਨ ਕਮਨ ਕ੍ਰੋਧ ਨ ਸੰਕਥਿ ਮਾਮਕੇ ਅਤਿ ਜੁਧਮ ਰੇ ॥

ਵਲਗਿਯੋਤਿਨੋਸ੍ਰੋਸ੍ਰੋਭਿਨਮੈਜਮਲੇਕਪਠਯੋ॥
 ਯਾਸੰਗਜੁਝਕੀਲਾਇਕੋਤੀਧੋਕਹਿਕੈਚਿਤਕੁਧ
 ਬਛਯੋ॥ਸੈਨਬੁਲਾਇਸਭੈਅਪਨੀਜਦੁਬੀਸੈਜੁ
 ਧਕੇਕਰਨਧਯੋ॥੨੮॥੨੯॥ਜਬਭੁਮਕੇਬਲ
 ਕੁਧਕੇਕਾਜਚਫਿਯੋਤਬੋਕੋਰਸੁਸੁਨਸਾਜੋ॥ਅ
 ਯੁਧਐਸੰਭਾਰਿਸਭੈਅਧਿਧਿਲਯੋਬਿਜਨਾਇਕ
 ਰਾਜੋ॥ਮਨਹੁਕਲਪੁਲੈਰਿਨੋਕਧਨਹੀਪੁਗਟਿਯੋ
 ਇਹੰਤੀਤਿਬਿਰਾਜੋ॥ਮਨਹੁਅੰਤਕੇਧੁਗਮੈਰਵਾ
 ਨਹਿਬਾਜਤਯੋਜੁਧਯੋ॥੨੯॥੩੦॥ਅਗਿਸੈਨ
 ਜਬੈਧਨਜਿਯੋਭਿਮਭਿਯੋਫੁਨਿਸੀਬਿਜਨਾਥਚਿਤੈ
 ਚਿਤਾਨਿਯੋ॥ਅੰਗਭੁਮਸੁਭੁਮਕੇਬਲਕੁਧਪਤਿ
 ਹੋਇਨੋਕਪਹਿਚਾਨਿਯੋ॥ਮਨਹੁਅੰਤਸਮੈਨਿਧਨੀਗਹੀ
 ਹੋਭਿਮਭਿਯੋਕਥਿਸਿਯਾਮਬਖਾਨਿਯੋ॥ਸਿਯਾਮਜੁਹੋ
 ਸਿਤਿਨੋਅਪਨੇਚਿਤਭੀਤਰੈਕੁਨਹੀਡਰਮਾਨਿਯੋ॥
 ੩੦॥੩੧॥ਅਧਿਪੁਜਗਯੰਦਨਮੈਧਨੁਤਹਿਲਸੈ
 ਸਭਹੀਜਿਹਲੋਕਫਟਾ॥ਬਕੋਕੇਜਿਨੋਕਪਥਿਨਸ
 ਕਿਯੋਮੁਕੋਫਿਨਮੈਜਿਹਮੁਡਕਟਾ॥ਮਰਮੰਤਕਰੀਰਲ
 ਆਵਤਯੋਜਿਮਿਜੋਕੋਆਵਤਮੇਧਧਟਾ॥ਤਿਨ
 ਮੈਧਨੁਸਿਯਾਮਕੋਯੋਚਮਕੋਜਿਮਿਅਭੁਨਭੀਤਰਬਿ
 ਜੁਫਟਾ॥੩੧॥੩੨॥ਬਹੁਚੰਕ੍ਰਕਸੰਗਹੋਨੇਭਰਵਾ
 ਬਹੁਤਪ੍ਰਭੁਧਾਇਚਪੇਟਨਮਗੋਇਕਗਦਹੀਸੰਧਾਇਹ

ਨੰਗਿ ਰਿਭੁ ਮਿਧੋ ਬਹੁੰਨ ਸੰਤਗੋ ਏਕ ਕਟੇਕ ਰਿਵਰੀ
ਨਸੈ ਅਧ ਬੀਚ ਤੋਂ ਇਧੋ ਭਟਨਿ ਯਗੋ ਮਨੋ ਤ
ਖਨਨ ਕਾਨਨ ਮੈ ਕਟਿ ਕੈ ਕਰਵਤ ਨਸੈ ਦੁ ਮੰਡਗੋ ॥

੨॥ ਸੜ ੨॥ ਏਕ ਪੋਥ ਭਟਨੁ ਏਧਿ ਏਕ ਦੇਖਿ ਦ
ਸਾਤਿ ਨਸਾ ਮੁਹਿ ਧੋ ਏਨੈ ਕੁਨਤਾ ਸਭੇ ਚਿਤ ਮੈ ਕ
ਚਿਮਿ ਆਮ ਭਨੈ ਨਹੀਤਾ ਸਬ ਛੋ ਏਨੈ ਮੁਖ ਛਰ
ਠੀ ਏਕ ਰਵਰਿ ਨਿਸੈ ਕਦੈ ਸਿਖਾ ਮਕਉ ਪਰ ਅਏ ॥
ਤੇ ਸਰ ਏਕ ਹਿੰਸੈ ਪ੍ਰਭ ਜੁ ਹਨਿ ਅੰਤ ਕਰੇ ਪੁਰ ਬੀਚ
ਪਠਏ ॥ ੨੧॥ ਸੜ ੨॥ ਸ੍ਰੀ ਜਤੁ ਬੀਜ ਬੈਰਿ ਸਿ
ਸੈ ਸਭ ਹੀ ਭਟਵਾਜ ਮਲੋ ਕਪਠਏ ਅੰਗਿ ਤੇ ਭ
ਟਜਿ ਤਬ ਚੇ ਇਨ ਦੇਖਿ ਦਸ ਭਰਿ ਕੈ ਸੁਪਰ ਏ ਜੇਹ
ਗਿਉ ਪਰਿ ਧਾਇ ਗਏ ਬਧ ਬੇਕ ਹੋਤੇ ਕਿਰਿ ਜੀਤਨ ਅ
ਏ ਆਸਉ ਘਾਇ ਕੈ ਸੀਸ ਛੁਗ ਏਕੈ ਅਧਿ ਭੁਪ
ਤਿਜੁ ਧੋ ਕੈ ਧਏ ॥ ੨੨॥ ਸੜ ੨॥ ਜੁ ਧੋ ਕੈ ਆਵਤ ਭੁ
ਪਜ ਬੈ ਬਿਜਨਾ ਏਕ ਅਪਨੈ ਨੈ ਨਹਿ ਹਰਿ ਯੋਗੋ ॥ ਠਾ ਛ
ਗਹਿ ਯੋ ਨਹਿ ਤੋਂ ਨਧਰ ਪਰ ਅਗੋ ਹਿਜੁ ਧੋ ਕੈ ਅਧੁ ਸਿ
ਧਾ ਗਿਯੋ ਮਾਭ ਤੋਂ ਤੁਹਿ ਕੈ ਅਬ ਹੀ ਗੁਠ ਛ ਅਰੇ
ਇਹ ਭੰਤਿ ਉਚ ਗਿਯੋ ਯੋ ਕਹਿ ਕੈ ਪੁਨਿ ਸਰ ਗਕੋਤ
ਨਿਕੈ ਸਰ ਸੰਤੁ ਹਿੰਦ ਮਹਿ ਮਾ ਗਿਯੋ ॥ ੨੩॥ ਸੜ ੨॥
ਸਰ ਗਤ ਨਿਜ ਬੈ ਅਰਿ ਬਿਜਨਾ ਏਕ ਤੀਛ ਨ ਬਾਨ
ਚਲਾ ਯੋ ਲਗਤ ਹੀ ਗਿ ਰਿਭੁ ਮਿਭੁ ਮਾ ਸੁਗਣੁ ਮਿਧ ਗਿਯੋ

ਜਮਲੇਕਸਿਧਯੋਸ਼ੋਨਲਗਿਯੋਨਹਿਤਾਸਰੋਕਇੰ
 ਭੀਤਿਚਲਕੀਸੰਪਰਪਰੋਯੋਜਿਗੋਕੇਸਾਧਕਜਿਯੰਤ
 ਨਤਿਖਰੀਚਲਿਯੋਨਭਪਧਨਭੇਟਨਪਯੋ॥੨੪॥
 ੨੪॥ ਐਸੇਰਸਜਬਹੀਇੰਕੀਤਬਮਾਇਭੁਮਸੁ
 ਰਕੀਸੁਨਿਧਾਈ॥ਭੁਮਿਕੇਉਪਰਭੁਮਿਗਿਰੀਸੁਧਿਬਸ
 ਤਨਕੀਚਿਤਤੋਬਿਸਰਈ॥ਪਾਇਨਡਰਤਭੀਪਨਿ
 ਯੋਸੋਉਤਾਇਲੇਸੋਚਲਿਸਿਮਾਮਪੈਆਈ॥ਦੇਖਤ
 ਸਿਮਾਮਕੋਗੰਡੀਹੀਦਖਭੁਲਿਗੋਯੋਸੁਤਕੀਨਬਰ
 ਈ॥੨੫॥ ੨੫॥ ਬਹੁਉਸਤਤਿਜਦੁਪਤਿਕਰੀਲੀ
 ਨੀਸਿਮਾਮਰਿਝਾਇਪਉਤਅਨੰਪਾਇਨਡਰਿਯੋਸੋ
 ਲੀਨੋਬਖਸਾਇ॥੨੬॥ ੨੬॥ ਭੁਪਤਿਤਹੀ
 ਕੇਬਾਲਕਥਾਪਿਕ੍ਰਿਪਨੀਪਿਛੇਰਨਬੰਦਸਿਧਯੋ॥
 ਸੇਲਹਸੰਸਰਭੁਪਨਕੀਦੁਹਿਤਾਬੀਜਹੀਤਿਹੰਡਰ
 ਹਿਯੋਯੋਸੁਰਹਿਯੋਕਿਸਿਮਾਮਜੁਕੋਤਿਨਤੀਖਨਕੇ
 ਅਤਿਚਿਤਲੁਭਯੋਯਾਲਖਿਪਾਇਬਿਵਹਿਸਭੋ
 ਕਰਿਸਿਮਾਮਭਨੇਜਸੁਡਕਬਜੋਯੋ॥੨੭॥ ੨੭॥
 ਜੇਸਭੋਜੋਰਿਭੁਮਾਸੋਰਖੀ॥ਕਹੰਲੋਗੋਨਤਿਨਨਕੀਸਾ
 ਖੀ॥ਤਿਨਯੋਕਹਿਯੋਇਹੋਕਹਿਯੋਸੇਲਹਜਗਇ
 ਕਰੀਖਹਿਯੋ॥੨੮॥ ੨੮॥ ਜੁਧਸਮੈਅਤਿਕੋਪੁਰੋਜ
 ਦੁਪਤਿਬਧਿਕੈਤਹੀਸੇਲਹਸੰਸਰਸੁਸੁਰਗੀਆ
 ਪਹਿਲਈਬਿਵਹਿ॥੨੯॥ ੨੯॥ ਜੁਧਸਮੈਅਤਿ

ਕ੍ਰੋਧੈ ਸਿਖਾ ਮਜੁ ਸਤੁ ਸਭੈ ਛਿਨ ਮਾਹਿ ਪਛੇਗਾ ॥ ਜਰਾ
 ਯੋ ਛਿਰਿ ਤਸੁ ਤਕੈ ਸੁਖ ਦੇਤ ਭਯਤਿ ਨ ਸੇਕ ਨਿਵ
 ਗਾਫੇ ਰਿਬੋ ਰਿਖੋ ਤਿਖੈ ਸੋਹ ਸਹਸੁ ਸੁਤਾ ਪੁਰਸੈ ਅਤਿ
 ਕੇਕੇ ਅਖੇਗਾ ਬਿਪ੍ਰਨਰਨੈ ਲੈਤਿ ਨ ਕੋ ਸੰਗੁ ਫੁਰਦ
 ਤੀ ਜਦੁਗਇ ਸਿਧੇਗਾ ॥ ੪੭ ॥ ਮੰਦੇ ਆਸੋਹ ਸਹੰ ਸੁਕੈ
 ਸੋਹ ਸਹੰ ਸਹਧਾ ਮਰਿਏ ਸੁਹੁ ਲਾਸ ਬਛੈ ਕੋ ॥ ਦੇਤ ਭ
 ਯੋ ਸਭ ਤੀ ਯਨ ਕੋ ਸੁਖ ਪੁ ਅਨੇਕ ਨਭੀ ਤਿਬਨੈ ਕੋ
 ॥ ਐਸੇ ਲਖਿਯੋ ਸਭ ਤੁਹੰ ਮੇਗਿ ਹੁ ਸਿਖਾ ਮਥ ਸੈਨ ਬ
 ਸੈ ਅਨਤੈ ਕੋ ॥ ਸੇਕ ਬਿਸਿਖਾ ਮਪੁਰਨ ਨਤੋ ਸੁਨਿਭੇ
 ਰਕਹਿਯੋ ਸਭ ਸੰਤ ਸੁਨੈ ਕੋ ॥ ੪੮ ॥ ਮੰਦੇ ਆਸੋਹ ਸੁ
 ਖੁਰੈ ਤਿਨ ਤੀ ਯਨ ਕੋ ਛਿਰਿ ਸਿਖਾ ਮਪੁਰਨ ਲੋਕ ਸਿ
 ਧਯੋ ॥ ਕੰਕਲ ਕੁੰਡਲ ਦੇਤ ਭਯੋ ਤਿਹੰ ਪਾਇ ਕੋ ਸੋ
 ਕ ਸਭੈ ਬਿਸਯੋ ॥ ਸੁੰਦਰੇ ਕੰਧਿ ਤੋ ਰੁਖ ਤਿਹੰ
 ਪਰ ਸਿਖਾ ਮਕੋ ਚੋਤ ਲੁਭਯੋ ॥ ਮੰਗਤਾ ਭਯੋ ਨਰ
 ਯੋ ਸੁਗਜਤ ਹੀ ਸਿਉ ਹਿਜੁ ਧਮ ਚਯੋ ॥ ੪੯ ॥ ਮੰ
 ਦੇ ਆਸਿ ਸਾਜ ਪੁਰੰਗ ਸੈਨ ਰਛਿਯੋ ਚਲਿਕੈ
 ਸਭ ਸਿਖਾ ਮਕੋ ਸਾਮੁ ਹਿ ਅਏ ॥ ਘੋਰਤ ਮੇਘ ਲ
 ਸੈ ਰਪਲਾ ਬਰਖ ਬਰਸੈ ਬਸ ਜਬ ਨਏ ॥ ਦੂਰੈ
 ਸਸੁਗ ਸਭੈ ਉਮਰੇ ਬਸਾਵਨ ਸੇਜਿ ਨਹੂੰ ਬਿਚਲ
 ਏ ॥ ਭੇਰ ਲਹਿਯੋ ਨਹਿਨੈ ਕੁਚ ਲੈ ਮਰ ਮੰਤ ਸੁਸਿਖਾ
 ਮਪੈ ਘੁਮਤ ਅਏ ॥ ੫੦ ॥ ਮੰਦੇ ਆਸੋਹ ਅਵਤ ਹੀ

ਮਿਲਿਕੈ ਸਭੁ ਜਗਦੁਖੀ ਕੇ ਉਪਾਸਿ ਧੁਪੇ ਲੋਯੋ ਮੁ
 ਡਕਦੇ ਤਿਨ ਕੇ ਬ੍ਰਿਜਨਾਥ ਕ੍ਰਿਪਾ ਨਿਧਿ ਸੰਭਵੈ ਜਿ
 ਮਿਕੇ ਲੋਯੋ ਨਭੇ ਮਨੀ ਯਗਮਾ ਪਤਿ ਛਗਨ ਅੰ
 ਤਬ ਸੰਤ ਸੇਖੇ ਲੋ॥੪੪॥ ਮੰਦਰਾ ਸ੍ਰੀ ਬ੍ਰਿਜਨਾਥਿ
 ਕਬੈਰਿ ਨੇ ਸੰਜ ਬੰਧੀ ਸਿਸਮਾ ਡਿਕੀ ਯੋਖਕਾ॥ ਬਹੁ
 ਬੀਭਏ ਬਿਨੁ ਪ੍ਰਾਨ ਤਬੈ ਜਬਨਾ ਰਪੁ ਚੰਡ ਸੁਨਿ ਯੋ
 ਹਕਾ ਜਗਦੁਖੀ ਸੁਨ ਵਤ ਭਿਯੋ ਗਹਿਕੇ ਗਜ ਸੇਨ
 ਨੰਦੁ ਮੈਕ ਕਰਾ॥ ਉਪਮਾ ਉਪਜੀ ਕਬਿਕੇ ਮਨੇ ਯੋਖਿ
 ਸੁਆਮੀ ਨੇ ਛੇਤ ਪੈਲਾ ਮਿਕਾ॥੪੫॥ ਮੰਦਰਾ ਜੀਵਿ
 ਤ ਸੇਨਾ ਦਿਯੋ ਗ੍ਰਿਹ ਜਨੇ ਉਬ੍ਰਿਜਨਾਥ ਕੇ ਸਮੁੰਹਿ
 ਅਯੋ ਜੀਤਿ ਸੁਗੇਸਰਿ ਵਕ੍ਰ ਸ੍ਵਰਸਾ ਅੰਨ ਕੈ
 ਚਿਤ ਸੰਖ ਬਜਾਯੋ ਰੁਖ ਚਲੈ ਤੁਮਹੀ ਹਮੇ ਗ੍ਰਿਹ
 ਲੈ ਉਨ ਕੇ ਇੰਭਾਂ ਤਿਸੁਨਾਯੋ ਸੇਤੁ ਲੈ ਹਮਿ ਸੰਗ ਚ
 ਲੈ ਸੁਕ ਬਿੰਤਨ ਭੀਤ ਮਿਖਾ ਮਬਨਾਯੋ॥੪੬॥
 ਸ੍ਰੀ ਬ੍ਰਿਜਨਾਥ ਕ੍ਰਿਪਾ ਮਨੇ ਕੇ ਗ੍ਰਿਹ ਅਵਤ ਭੇਤਾ
 ਸੁੰਦਰ ਲੈ ਕੋ ਲਾਲਾ ਲਾਗੇ ਜਿਨ ਪਾਮਨ ਕੈ ਬ੍ਰਹਮ
 ਪੈਰ ਬਤਾਹਿ ਯੁਭੈ ਕੋ॥ ਤੇਨ ਸਾਧੈ ਸੰਤੁ ਮਿਖਾ ਮਕਸਾ
 ਜਗਦੁਖੀ ਕਰੀ ਤਿਹ ਕੇ ਸੁਸੁਨੈ ਕੋ॥ ਸੇਕ ਬਿਖਿ ਮਿਖਾ ਮ
 ਕ ਬਿੰਤਨ ਬੀਚਕੀ ਸੁਨੀ ਅੰਸ ਭੇਤੁ ਬਛੈ ਕੈ
 ਮੰਦਰਾ॥ ਸ੍ਰੀ ਬ੍ਰਿਜਨਾਥ ਕ੍ਰਿਪਾ ਤਿਯੋ ਸੰਮੁਹਿ ਭੇ
 ਜਨੇ ਗੋਪਨ ਪਾਮਕ ਗਿਯੋ ਸੁਨਿ ਸੁੰਦਰਿ ਤਾਰਨ ਤੇ ਹਮ

ਸ੍ਰੀ ਬ੍ਰਿਜਨਾਥ ਕ੍ਰਿਪਾ ਮਨੇ ਕੇ ਗ੍ਰਿਹ ਅਵਤ ਭੇਤਾ

ਗਬਿਚਿਅਰਪਿਕੁਨਿਨਮਪਹਿਯੋ॥ਜਬਸਿਧ
 ਜਰਦਨਸਾਜਿਚਫਿਯੋਭਜਿਗਤਬਨੈਕੁਨਪੀ
 ਰਧਹਿਯੋ॥ਤਿਤੰਤੰਤੰਮਗੀਮਤਿਕੋਬਕਰਕੀਐ
 ਹਮਸੈਕਹਿਅਨਿਬਹਿਯੋ॥੪੧॥ਸਦਾ॥ਰਾਜ
 ਸਮਾਜਨਹੀਸੁਨਿਸੁਰਹਿਨਧਨਕਹੁਤੰਮਗਲ
 ਯੋਹੋ॥ਸੁਰਨਹੀਜਿਨਤਿਅਗਿਕੈਅਪਨੈਦੇਸਸਮੁ
 ਹਮੈਬਸਕਯੋਹੋ॥ਚੇਰਪਹਿਯੋਮਨਿਕੋਕੁਨਿਨਮ
 ਸੁਖਾਹੀਤਿਕੋਪਿਤਭੁਤਭਯੋ॥ਤਹੀਤੰਮਤਜਿ
 ਕੈਬਰੁਮਾਨਹਿਤੰਕੁਲੁਅਬੈਲੋਨਗਯੋ॥੪੨॥
 ਰਕੋਨਾ॥੪੩॥ਸਖਾ॥ਸਵੈਯਾ॥ਚਿਤਕਗੀਮਨ
 ਸੈਹਮੈਨਬੀਜਾਨਤਾਮਿਅਮਇਤੀਕਹਿਯੋ॥ਬਰ
 ਮੋਤਜਿਕੈਤੁੰਅਨਹਿਕੋਬਚਨਾਇਤੰਤੰਤੰਕੋਉ
 ਚਹਿਯੋ॥ਸਮੇਸਮੇਬਈਬਨਿਯੋਇਹੰਜੀਯੋਨਅਦ
 ਸਿਅਅਬੈਮਹਿਯੋ॥ਮਹਿਬਜੁਨਜਤਭਲੇਸਜਨੀਅਪ
 ਨੇਪਤਿਸੈਹਕੈਜਹਿਯੋ॥੪੪॥ਸਵੈਯਾ॥ਤਿਅਕਨੁਸੈ
 ਚਿਤਤੰਤੰਮਨਮੈਮਹਿਬਈਬਨਿਯੋਚਿਤਬੀਚਬਿਚ
 ਹਿਯੋ॥ਸੈਸੰਗਕਿਯੋਬਿਜਨਬਅਬੈਕਚਿਸਿਅਮਕਹੈ
 ਕੁਦਬੈਨਉਚਹਿਯੋਕੁਧਸੈਖਾਇਤਿਵਰਧਪਧੁਮਿਗਿ
 ਗੀਨਹਿਨੈਕਸੰਭਾਹਿਯੋ॥ਯੋਉਪਮਉਪਜੀਜਿਯੋਮੈਜਨੁ
 ਫੁਟਿਗਿਯੋਰੁਖਬਯਕਮਹਿਯੋ॥੪੫॥ਰਾਗਅੰਕਯੋ
 ਯੋਭੀਕਨੁਤਿਤੰਦੁਰਕਰਨਕੋਕੋਧਾ॥ਸਵਧਨਕਹਿਰਕਮ

ਨੀਜਦੁਪਤਿਕਿਯੋਪ੍ਰਬਧਾ॥੫੫॥ ਕਰਨਾਖਾਗਾ॥ ਕਰੋ
 ॥੧॥ ਮਦਰਾ॥ ਤੇਰੀਧਰਮਤੋਮੈਸੁਨਿਸੁੰਦਰਿਕੇਸੁਨ
 ਤੰਗਹਿਕਸਪਛਗਿਯੋ॥ ਤੇਰੀਧਰਮਤੋਸਿਧਜਗੁਕੰ
 ਸੈਨਸਭੈਛਿਨਮਹਿਸੰਘਗਿਯੋ॥ ਤੇਰੀਧਰਮਜਿਤਿ
 ਯਮਘਵਅਰੁਤੇਰੀਧਰਮਭੁਮਸੁਰਮਗਿਯੋ॥ ਤੇਸੋ
 ਕਿਯੋਉਪਹੰਸਅਬੈਮੁਹਿਤੈਅਪਨੇਜੀਯਸਚਬਿ
 ਚਗਿਯੋ॥੫੫॥ ਕਰਨਾਖਾਗਾ॥ ਕਰੋ॥ ਮਦਰਾ॥
 ਯੋਪਯਕੀਤਿਯਬਤਸੁਨੀਰੁਖਕੀਤਬਬਤਸਭੈ
 ਬਿਸਰਈ॥ ਭੁਲਧਰੀਪ੍ਰਭੁਕੀਜੈਛਿਮਮੁਹਿਨਗਿਨਿ
 ਵਰਿਕੈਨਹਿਸੁਨਈ॥ ਅੰਗਰੀਉਪਮਧੁਰਕੀਜੁਕ
 ਬਿੰਤਨਮੈਬਰਨੀਨੰਜਿਈ॥ ਉਤਰੇਤਭੰਧੁਸਿਕੈਹ
 ਰਿਮੈਉਪਹੰਸਕੀਬਤਨਈ॥੫੫॥ ਕਰੋ॥ ਮਨਕ
 ਥਰੁਕਮਨੀਕੀਸਿਯਮਕਹੀਚਿਤੁਲਾਇ॥ ਅਗੇਕਥਾ
 ਜੋਹੋਇਗੀਸੁਨੀਅਹੁਪ੍ਰੇਮਬਛਾਇ॥੫੫॥ ਕਰੋ॥ ਮਦਰਾ॥
 ॥੧॥ ਸੀਜਦੁਬੀਰਕੀਜੇਤੀਤ੍ਰਿਯਾਸਭਕੈਰਸ
 ਭੁੰਦਰਸਪੁੰਤਰੀਏ॥ ਅਰੁਏਕਹੀਏਕਦਈਦੁਹਿਤਤਿਨ
 ਕੇਸੁਹੁਲਾਸਬਛਾਇਹੀਏ॥ ਸਭਕਨਕੀਮੁਹਤਿਸਿਯਮ
 ਭਨੈਸਭਕਧਪਟਬਰਪੀਤਲੀਏ॥ ਕਰੁਨਨਿਧਿਕੈਤਕ
 ਵੇਖਨਕੈਇਹੁਭੁਪਰਅਇਚਰਿਤਕੀਏ॥੫੫॥ ਕਰੋ॥ ਮਦਰਾ॥
 ॥੧॥ ਤੇਹੀਲੋਪੁੰਤਕੇਦਿਯਹਕ੍ਰਿਪਾਨੀਧਿਸਿਯਮਭਨੈਗੁਚਿਮਨ
 ਬਿਚਗਿਯੋ॥ ਸੁੰਦਰਬੀਰਕਮੀਕੀਸੁਤਹਿਤਦਿਯਹਹਿਕੈ

ਸਭਸਾਜਸਵਾਹਿਯੋ॥ ਟੀਕਾ ਵਿਯੋਤਿ ਹੰਭਾ ਮੈ ਕੰਕਮ
 ਐਮਿਲਿ ਬਿੰਪੁਨ ਬੇਰਉਚਾਹਿਯੋ॥ ਸੀਜਦੁ ਬੀਰਤਿਯੋ॥
 ਸੰਗਲੈ ਬਲਭੰਡੁ ਸੁਕੰਤਕਕਾਜਸਿਧਾਹਿਯੋ॥ ੫੭॥
 ੫੮॥ ਬਿਸਨਜਾਥੈ ਤਿਹੰਪੁਰਸੈ ਗੋਏ॥ ਅਤਿਉਪਹੰਸ
 ਟੰਗਤਿ ਹੰਭਾ॥ ਰੁਕਮਨਿ ਜਬਰੁਕਮੀ ਰਸਯੋ॥ ਭੈਨਭੁ
 ਤਅਤਿਹੰਸੁਖਪਾਯੋ॥ ੫੯॥ ਚੰਪਈ॥ ਬਿਸਾਭਲੇਅ
 ਨੁਰਪਕੈਕਿਯੋ॥ ਜਦੁਪਤਿਅਪੁਸੇਹਰਵਿਯੋ॥ ਜੁਪਮੰਤੁ
 ਉਤਰੁਕਮਬਿਚਹਿਯੋ॥ ਖੇਲਹਲੀਹਮਸੰਗਉਚਹਿਯੋ॥
 ੬੦॥ ੬੧॥ ਸੰਗਹਲੀਕੇਤਬੈਰੁਕਮੀਕਬਿਸਿਖਾ
 ਮਜੁਅਹੰਕੇਖੇਲਮਚੋਯੋ॥ ਭੁਪਘਨੇਜਹੰਥੇਤਿਨਦੇ
 ਖਤਰਥਘਨੇਤਿਹੰਮਾਣੁਲਗਯੋ॥ ਰਵਪਹਿਯੋਮੁਸ
 ਟੀਕੇਸੰਭਰੁਕਮੀਪੁਕੇਰਵਪਹਿਯੋ॥ ਯੋਸੁਨਯੋ॥ ਹੰਸਕਿ
 ਯਮਿਲਿਕੈਅਤਿਹੰਗਰੁਯੁਜਭੁਤਘਨੇਹਿਸਵਯੋ॥
 ੬੨॥ ਚੰਪਈ॥ ਐਸੇਘਨੀਬੋਰੁਭਯੋ॥ ਜਦੁਪਤਿ
 ਭੁਤੋਕੁਧਅਤਿਅਯੋ॥ ਏਕਗਰਉਠਿਕਰਮੈਧਗੀ॥ ਸਾ
 ਭਭੁਪਨਕੀਪੁਜਾਕਗੀ॥ ੬੩॥ ਚੰਪਈ॥ ਘਨੇਚਾਇਸੰਭੁ
 ਪਸੰਘਗਾਪਰੇਭੁਮਿਕੇਭੁਬਿਸੰਭਗਾ॥ ਗਿਰੇਸੁਨਕਰਸੰਸੇ
 ਰਤੋ॥ ਖੇਡਬਸੰਤਮੇਨਮਰਮੰਤੋ॥ ੬੪॥ ਚੰਪਈ॥ ਫਿਰ
 ਤਭੁਤੰਸੁਨਿਤਮੈਹਲੀ॥ ਜੈਸੇਅੰਤਕਾਲਸਿਵਬਲੀ॥
 ਜਿਯੋਗਿਸਿਭੰਡਲੀਇਜਮੁਆਵੈ॥ ਤੈਸੇਹੰਮੁਸਲੀਛਵਿ
 ਪਾਵੈ॥ ੬੫॥ ਚੰਪਈ॥ ਰੁਕਮੀਭਯੋਗਰਗਹਿਠਛਾਘ

10
 11
 12
 13
 14
 15
 16
 17
 18
 19
 20
 21
 22
 23
 24
 25
 26
 27
 28
 29
 30
 31
 32
 33
 34
 35
 36
 37
 38
 39
 40
 41
 42
 43
 44
 45
 46
 47
 48
 49
 50
 51
 52
 53
 54
 55
 56
 57
 58
 59
 60
 61
 62
 63
 64
 65
 66
 67
 68
 69
 70
 71
 72
 73
 74
 75
 76
 77
 78
 79
 80
 81
 82
 83
 84
 85
 86
 87
 88
 89
 90
 91
 92
 93
 94
 95
 96
 97
 98
 99
 100
 101
 102
 103
 104
 105
 106
 107
 108
 109
 110
 111
 112
 113
 114
 115
 116
 117
 118
 119
 120
 121
 122
 123
 124
 125
 126
 127
 128
 129
 130
 131
 132
 133
 134
 135
 136
 137
 138
 139
 140
 141
 142
 143
 144
 145
 146
 147
 148
 149
 150
 151
 152
 153
 154
 155
 156
 157
 158
 159
 160
 161
 162
 163
 164
 165
 166
 167
 168
 169
 170
 171
 172
 173
 174
 175
 176
 177
 178
 179
 180
 181
 182
 183
 184
 185
 186
 187
 188
 189
 190
 191
 192
 193
 194
 195
 196
 197
 198
 199
 200
 201
 202
 203
 204
 205
 206
 207
 208
 209
 210
 211
 212
 213
 214
 215
 216
 217
 218
 219
 220
 221
 222
 223
 224
 225
 226
 227
 228
 229
 230
 231
 232
 233
 234
 235
 236
 237
 238
 239
 240
 241
 242
 243
 244
 245
 246
 247
 248
 249
 250
 251
 252
 253
 254
 255
 256
 257
 258
 259
 260
 261
 262
 263
 264
 265
 266
 267
 268
 269
 270
 271
 272
 273
 274
 275
 276
 277
 278
 279
 280
 281
 282
 283
 284
 285
 286
 287
 288
 289
 290
 291
 292
 293
 294
 295
 296
 297
 298
 299
 300
 301
 302
 303
 304
 305
 306
 307
 308
 309
 310
 311
 312
 313
 314
 315
 316
 317
 318
 319
 320
 321
 322
 323
 324
 325
 326
 327
 328
 329
 330
 331
 332
 333
 334
 335
 336
 337
 338
 339
 340
 341
 342
 343
 344
 345
 346
 347
 348
 349
 350
 351
 352
 353
 354
 355
 356
 357
 358
 359
 360
 361
 362
 363
 364
 365
 366
 367
 368
 369
 370
 371
 372
 373
 374
 375
 376
 377
 378
 379
 380
 381
 382
 383
 384
 385
 386
 387
 388
 389
 390
 391
 392
 393
 394
 395
 396
 397
 398
 399
 400
 401
 402
 403
 404
 405
 406
 407
 408
 409
 410
 411
 412
 413
 414
 415
 416
 417
 418
 419
 420
 421
 422
 423
 424
 425
 426
 427
 428
 429
 430
 431
 432
 433
 434
 435
 436
 437
 438
 439
 440
 441
 442
 443
 444
 445
 446
 447
 448
 449
 450
 451
 452
 453
 454
 455
 456
 457
 458
 459
 460
 461
 462
 463
 464
 465
 466
 467
 468
 469
 470
 471
 472
 473
 474
 475
 476
 477
 478
 479
 480
 481
 482
 483
 484
 485
 486
 487
 488
 489
 490
 491
 492
 493
 494
 495
 496
 497
 498
 499
 500
 501
 502
 503
 504
 505
 506
 507
 508
 509
 510
 511
 512
 513
 514
 515
 516
 517
 518
 519
 520
 521
 522
 523
 524
 525
 526
 527
 528
 529
 530
 531
 532

ਤਉਨੁ ਅਰਿਕੁ ਪੁਨਿਯਾਇ ਸੁਆਵਤ ਮਗਮੈ ਲਾਖਿ
 ਪਯੋ ॥ ਤੀਸੰਭਾਗਿ ਗਰਾ ਅਪਨੀ ਅਗੁਚਿਤ ਬਿਖੈ ਅਤਿ
 ਰਸ ਬਛੋ ॥ ਸਿਖਾ ਮਭੈ ਨਿਤਿ ਚੀਰਤ ਬੈਸੁਗਰ ਕੇਗਰ
 ਸੰਗਘਾਇ ਬਛੋ ॥ ੭੧ ॥ ਸਵੈਖਾ ॥ ਸਿਖਾ ਮਭੈ ਨੈ ਅਰਿਕ
 ਜਬ ਯੋਇ ਆਵਤ ਘਾਇ ਕੋ ਬੀਚ ਨਿਵਸਿਯੋ ॥ ਤੋਬ
 ਲਿਭੰਦੁ ਮਹਿ ਸਿਥਾ ਨਿਸੁ ਅੰਗਰਾ ਯੁਕੋ ਘਾਇ ਪੁਰਿ
 ॥ ਸੋਇ ਕੋ ਸਿਥੀ ਤਰਲਾ ਗਿਗਯੋ ਇਨੁ ਨਹਿ ਨੈਕ ਸੰਭ
 ਗਿਯੋ ॥ ਭੂਮਿ ਕੈ ਰੋਪ ਗਿਯੋ ਪਰ ਨੀਰੁਕ ਮੀਯੁ ਨਿਅੰਤ ਕਯ
 ਮਸਿਧਾ ਗਿਯੋ ॥ ੭੨ ॥ ਸਵੈਖਾ ॥ ਭੂਤ ਜਿਤੁ ਕੁਕ ਮੀਕੁ ਤੋ
 ਬਧ ਭੂਤ ਨਿਹਿ ਕੈ ਕੋਧ ਭਗੋ ॥ ਬਰਛੀ ਅਰੁ ਬਨ ਕਮ
 ਨ ਕ੍ਰਿਪਨ ਗਰਗਾਹਿ ਯਾ ਪਰ ਆਇ ਪਯੋ ॥ ਕਿਲਕਾਰ ਸੀਰਿ
 ਸਿਧੋਰਤ ਭੋਮੁ ਸਲੀਧ ਕੋ ਨਰਤੀ ਕੁਡੋ ॥ ਨਿਸਿਕ ਮੇਨ
 ਚਿਪਤੰਗ ਰੀਯਾ ਪਰ ਨੈਕ ਡੋਰੇ ਨਹਿ ਟੁਟਿ ਪਯੋ ॥ ੭੩ ॥ ਮ
 ॥ ਸੰਗ ਲਾਖੁ ਪਕੇ ਉਨੁ ਸੁਉਤੈ ਅਤਿ ਕੁਧੁ ਜੁਧ
 ਮਚੋ ॥ ਭੂਤ ਕੋ ਜੁਧ ਭਯੋ ਤਿਯ ਭੂਤ ਕੋ ਸੰਗ ਇਧੁ ਭੁ
 ਜੁ ਸੁਨਿ ਪਯੋ ॥ ਬੈਠਿ ਬਿਚਾਰਿ ਕਿਯੋ ਸਭੁ ਜੁ ਸੈ ਬਜਰੁ
 ਬੀਰ ਕੁਟੰਬ ਚੁਲਾਯੋ ॥ ਅੰਕੁਸਾਰ ਈਛੋ ਹਲੀ ਕੀ ਸ
 ਹਾਇ ਕੋ ਕੋਪ ਕ੍ਰਿਪਨੀ ਪਿਧੋ ॥ ੭੪ ॥ ੭੩ ॥ ਜਮ ਰੂਪੀ ਬ
 ਲਿਭੰਦੁ ਪਿਥਿ ਹਰਿ ਆਗਮੁ ਸੁਨਿ ਪਾਇ ॥ ਚੁੰਧਿ ਵੰਤ ਤਿ
 ਹੰਭ ਈਅਨ ਕਹੀ ਸੁਕਹੀ ਸੁਨਾਇ ॥ ੭੫ ॥ ਸਵੈਖਾ ॥ ਰੇਖਿ
 ਅਨੀਜ ਦੁਬੀਰ ਘਨੀਲੀਏ ਆਵਤ ਹੰਭ ਮਤਿ ਨ ਆਵੈ

॥ ਕੰਨ ਬਲੀ ਪ੍ਰਗਟਿ ਯੋਭੁ ਅਸੈ ਤੁ ਮਹੀ ਨ ਕਹੈ ਇਹੋ ਸੁ
 ਮੁਹੈ ਵੀ ਜੋ ਜਗੁ ਕੇ ਹਠੀ ਭਿਰਿ ਪੈ ਤੁ ਕਹਾ ਕਿ ਮਜੀ ਵਤ ਪਾ
 ਮਹਿ ਅਵੈ ਆ ਜਸੇ ਉਬਚਿ ਹੈ ਇਹੋ ਅਸ ਜੋ ਭਜਿ
 ਕੈ ਭਟ ਪ੍ਰਨ ਬਚਾਵੈ ॥ ੮੭੬ ॥ ੧ ॥ ਤੋਲ ਗੰਧੀ ਜੁ ਤੇ
 ਪਕਿ ਪਾਨਿ ਪਿਆ ਹਵ ਕੀ ਛਿਤ ਭੀ ਤਰਾ ਆਇ ॥ ਸੁਨ ਭ
 ਮੇਯੋ ਬਲ ਭੱਟ ਪਿਖਿ ਭੋ ਬਿਨੁ ਪ੍ਰਨ ਪੇਰੁ ਕਮੀ ਰਸ ਆਇ
 ॥ ਭੁਪਤਿ ਅੰਗ ਪ੍ਰਨੇਈ ਪਿਖੇ ਕਬਿ ਸਿਖਾ ਮਭੈ ਨਹਿ ਘਾ
 ਇਨ ਘਾਇ ॥ ਭੁਤ ਕੰਦੋਖ ਪ੍ਰਸੰਨਿ ਭਏ ਬਲਿਨ ਸਿਕੋ
 ਦੇਖ ਤੈਨ ਨਿਵਾਏ ॥ ੮੭੭ ॥ ਸਵੈ ॥ ਆਗ ਬਥੇ ਤਬ ਆਪ
 ਹਿ ਪਾਇ ਕੈ ਸਿਖਾ ਮਜੁ ਜਾਇ ਹਲੀ ਗਾਇ ਅੰਕ ਲਿਖੋ ॥ ਫ
 ਨਿ ਅੰਗ ਨਜਾਇ ਗਾਇ ਯੋਗ ਕਮੀ ਤਿਹੋ ਕੰ ਸਭ ਲੀ ਬਿਧਿ
 ਰਾਹੀ ਯੋ ॥ ਉਤਰਿ ਮਿਕ ਮਨਿ ਭੈ ਯਨ ਬੀਚ ਗਈ ਤਿਨ
 ਕੋ ਯੋ ਸਮੇਧ ਕਿਯੋ ॥ ਕਿਹੋ ਕਾਜ ਕਹਿਯੋ ਇਨ ਸੰਤੁ ਮਜੁ
 ਕਿਯੋ ਜਿਨ ਸੰਤ ਟੋਕ ਨ ਬਿਯੋ ॥ ੮੭੮ ॥ ੧ ॥ ਤਿਨ ਯੋ
 ਸਿਖਾ ਮਸਮੇਧ ਕਰਿ ਯੋ ॥ ਪੇਤ ਬਧੁ ਲੈ ਭੋਗ ਨ ਆਯੋ ॥ ਸਿਖਾ
 ਮਕ ਬਹੁ ਹੈ ਮੈ ਕੋ ॥ ਸੁਤ ਨ ਭਲੀ ਭੀ ਤਿਹਿ ਭਵੈ ॥
 ॥ ੮੭੯ ॥ ਜਦ ਪਤਿ ਪੇਤ ਬਿਖਾਇ ਘਰ ਆਯੋ ॥ ਅ
 ਤਿ ਚਿਤ ਅਪਨੇ ਹਰਖ ਬਢਾ ॥ ਗਰਬ ਉਠੈ ਹਸੈ ਸੁ
 ਜਕੀਨੀ ॥ ਮੈਂ ਬਗਮ ਹਰੁ ਤੇ ਲੀਨੀ ॥ ੮੮੦ ॥ ੧ ॥ ਗ
 ਲ ਬਜਾਇ ਭਲੀ ਬਿਧਿ ਸੰਗੁ ਤਲ ਸੁਭੇ ਸੰਗ ਹਰਖ
 ਨਹੀਨੀ ॥ ਜੇ ਸੇ ਲਿਖੀ ਬਿਧਿ ਬੇਰ ਬਿਖੇ ਤਿਹੁ ਪਤਿ

ਬਿਯਾਯ ੬੧

ਥਿਧਿਸੋਤਪਕੀਨੋ॥ ਜੰਗਿਯਕਰੇਸਭੰਧੀਥਿਧਪੁਰਬ
 ਕਨਥਿਧਨਥਿਨਨੰਧੀਨੋ॥ ਗੁੰਡਰਿਭਇਕਹਿਯੋਇ
 ਹੰਭੰਤਿਸੋਹੰਕੁਦਵਰਗਇਹੀਬਰਲੀਨੋ॥ ੧॥ ਮਦੇਯਾ॥
 ਗੁੰਡਜਥੈਕੁਦਵਰਕਯੋਤਬਰੇਸਨਰੇਸਨਧਰਮਚਲਾ
 ਯੋ॥ ਪਪਕੀਬਾਤਗਈਛਪਿਕੈਸਭੰਧੀਜਗਮੈਜਸਭੁ
 ਪਤਿਛੋਯੋ॥ ਸੰਤੁਤਿਸੁਲਕੈਬੰਸਿਭਏਅਰਿਅੰਗਿ
 ਹੁੰਨਹਿਸੀਸਉਠਯੋ॥ ਲੋਗਨਤੰਨਸਮੈਜਗਕੈਕਥਿਸਿ
 ਮਭੰਨੇਅਤਿਹੀਸੁਖਪਯੋ॥ ੨॥ ਮਦੇਯਾ॥ ਗੁੰਡਪੁਤ
 ਪਭਏਅਰਿਬੰਸਿਕਿਉਅਰਅਨਨਸੀਸਉਠਯੋ॥ ਕ
 ਰਲੈਕਥਿਸਿ॥ ਮਭੰਨੇਅਤਿਹੰਧਿਯੋਪਇਨਉਪਰਸੀ
 ਸਭੁਕਯੋ॥ ਭੁਪਨਰੰਚਕਬਤਲਹੀਇਹੋਪਰਖਮੋਰੀ
 ਹੋਲਖਿਪਯੋ॥ ਪਰਖਭਿਯੋਭੁਜਦੰਡਨਗੁੰਡਤੋਹੰਧਿ
 ਤੋਬਰਮੰਗਨਯੋ॥ ੩॥ ਮਦੇਯਾ॥ ਮੁਰਖਲਹਿਯੋਨ
 ਭਰਜੁੰਧਚਨਸਿਵਪੈਚਲਿਯੋ॥ ਕਰਿਥਿਰਬਸਭ
 ਖਰਿਜਿਯੋਗਵਿਤਪਬਰੁਤਪੈ॥ ੪॥ ਮਦੇਯਾ॥ ਮੁਸ
 ਯੋ॥ ਮਦੇਯਾ॥ ਸੀਸਨਿਵਇਕੈਪੁਮਬ
 ਛਾਇਕੈਯੋਨਪਗੁੰਡਸੰਬੰਨਸੁਨਵੈ॥ ਜਤਹੰਧਿਯੋ
 ਤਪੈਗੁੰਡਜੁਕਉਨਅਗੋਤੋਹਬਉਠਵੈ॥ ਤੋਤੋਅਯੋ
 ਪਨਕੈਮੋਰਕਥਿਸਿ॥ ਮਭੰਨੇਮਨੁਮਲਲਚਵੈ॥
 ਚਹਤੋਤੁਮਤੋਬਰਅਜੁਕਉਹਮੋਸੰਗਜੁਭਮ
 ਚਵੈ॥ ੫॥ ਮਦੇਯਾ॥ ਚਰਜੰਮੋ॥ ਰੰਪਈ॥ ਯੋਸੁਨਿਕੈਸਿ

ਵੇਖੁ ਪਬ ਛੋਯੋ ਯੋ ਕਰਿ ਕੈ ਤਿਹ ਬਚਨ ਸੁਨ ਯੋ ਜਾਏ
 ਧੁਜਾਤੁ ਮਗੀ ਗਿਧਿ ਧਰਿਯੋ ॥ ਤਬੈ ਸੁਰ ਕਉ ਤਸੰਗ ਲਾਗੈ ॥
 ੧੮੬ ॥ ੧ ॥ ੨ ॥ ਤੁਝੈ ਕਰਿ ਕੈ ਪਜ ਬੈਸਿ ਵਜ੍ਞੁ ਤਿਹ ਭੁਧ
 ਤਿਕੈ ਇਹ ਬੈਨ ਸੁਨ ਯੋ ॥ ਭੁਧ ਲਾਇ ਨਹਿ ਭੈਰ ਕਛੁ ਸੁ
 ਲਾਇ ਚਿਤ ਚਹੁ ਤਬੈ ਸੋਧਿ ਪਾਯੋ ॥ ਬੋਗ ਕੈ ਤੀਤ ਕਛੁ
 ਲਿਗਾਯੋ ਭੁਜਾਤੁ ਨ ਕੈ ਅਤਿ ਉਜਾਜਨ ਯੋ ॥ ਯੈ ਰਸੈ ਸੋਧ
 ਜਾਇ ਮਭਨੈ ਅਤਿ ਅਨੰਦ ਸੋਧਿ ਮੰਦਿਰ ਅਯੋ ॥
 ੧੮੭ ॥ ੧ ॥ ੨ ॥ ਏਕੁ ਤੀਰੁ ਤਿਹ ਤਿਹ ਕੀਤਿ ਹੋਸਤ ਨਿਸ
 ਸੁਪਨਾ ਇਕ ਪਾਯੋ ॥ ਮੈਨ ਸੋਧੁ ਅਨੁਪਸੀ ਮੁਗਤਿ ਸੋਧਿ
 ਹੋ ਕੇ ਲਿਮੰਦਿਰ ਅਯੋ ॥ ਭਗ ਕਿਯੋ ਤਿਹ ਸੋਧਿ ਮਿਲਿ ਕੈ
 ਇਨ ਚਿਤ ਬਿਖੈ ਅਤਿ ਹੀ ਸੁਖ ਪਾਯੋ ॥ ਚੋਕਿ ਪਗੀ ਨਹਿ
 ਪੀਯਾ ਪਿਯੋ ਕਥਿ ਮਿਯਾ ਮਕੈ ਤਿਨ ਸੋਕ ਜਨ ਯੋ ॥
 ੧੮੮ ॥ ੧ ॥ ੨ ॥ ਜਾਗਤੀ ਬਿਰਲਾ ਪਕਿਯੋ ਅਤਿ ਹੀ
 ਚਿਤ ਸੋਕ ਕੀ ਬਾਤ ਜਨ ਈ ॥ ਅੰਗਨ ਮੈਂਡਗੀ ਸੀਫਿਰੇ
 ਪਤਿਰੀ ਕਰਿ ਕੈ ਮਨ ਮੈਂਦੁ ਚਿਤ ਈ ॥ ਪ੍ਰੇਤ ਲਾਗੈ ਕਿਯੋ
 ਪ੍ਰਾਤਿ ਲਗੀ ਕਿਕਛੁ ਅਬ ਯਾਠਗ ਮੁਗੀ ਸੀਖਾ ਈ ॥ ਭਧ
 ਤਤੀ ਸਖੀ ਮੈਂਕੈ ਅਥੈ ਮੈਂਕੈ ਗਯੋ ਪ੍ਰਾਤ ਮਾਜੁ ਰਿਖਾ
 ਈ ॥ ੧੮੯ ॥ ੧ ॥ ੨ ॥ ਏਤੀ ਹੀ ਕੈ ਬਤਿਯੈ ਮੁਖ ਤਗਿ ਰਿਖ
 ਪੈਂਪਗੀ ਸਭ ਸੁਧਿ ਕੁਲਾ ਈ ॥ ਯੈ ਬਿਸੰਤਾ ਗਧੀ ਧਰਨੀ ਕ
 ਬਿਸਾ ਮਭਨੈ ਮਨ ਨਾਗਿ ਨਖਾ ਈ ॥ ਮਨੁ ਅੰਤ ਸਮੈ ਪ
 ਹੁਚਿਯੋ ਇਹੈ ਗਯੋ ਪ੍ਰਾਤ ਸੋਤ ਰਿਖਾ ਈ ॥ ਤਲਾਗਿ ਚਿਤ
 ਮ

ਰੇਖਾ ਜੁਤੁਤੀ ਸੁਸਖੀ ਇਹੰ ਕੀ ਇਹੰ ਕੇ ਢਿਗ ਆਈ॥੮੫॥
 ਢੁਪਾ॥ ਸਾਖਿ ਨਦਸਾ ਜਬ ਸਿਆਮ ਸੁਨਈ॥ ਚਿਤ੍ਰੇ ਰੇਖਾ ਤ
 ਬਸੋ ਚ ਜਨਈ॥ ਏਹੰ ਜੀਏ ਜਿਯੋਂ ਨਹਿ ਮਹਿੰ॥ ਜਾਨ
 ਤ ਜਤਨ ਏਕੋ ਸੋਭਿਕ ਹਿੰ॥੮੬॥ ਚੋ ਰੇਖਾ ਬਾਜਾ ਚੋ
 ਪਈ॥ ਜੋ ਮੈ ਨਗਦ ਸੋ ਸੁਨਿ ਪਾਯੋ॥ ਵੈ ਜਤਨ ਮੇਰੇ ਚਿਤ
 ਆਯੋ॥ ਜਤਨ ਆਜੋਂ ਸੋਈ ਕਹਿੰ॥ ਬਾਨਾ ਸੁਰਤੋਂ ਨੇਕ
 ਨਡਹਿੰ॥੮੭॥ ਪੀ॥ ਚੋ ਰੇਖਾ ਬਾਜਾ ਚੋ
 ਤੁਹੈ ਤਿਹੰ ਕੀ ਸਖੀ ਤਿਹੰ ਕੇ ਕਹਿੰ॥ ਸੁਨਈ ਜੋ ਜਨ
 ਜੋ ਜਤਨ ਤੁੰ ਸੋ ਅਬ ਤੁਰਿਤ ਬਨਈ॥੮੮॥ ਮੋਰੇ ਆ
 ਭੀ ਸੁਨਿ ਕੇ ਤਿਹੰ ਕੀ ਬਤਿ ਯਾ ਤਬ ਹੀ ਇਹੰ ਚੋ ਰੇਖਾ
 ਕਬਨਈ॥ ਜੀਵ ਜਨਾ ਵਰੇ ਵਨਿਸਾ ਚਗੀ ਤਿਕੇ
 ਬੀਚ ਲਿਖੇ ਚਿਤ ਲਾਏ॥ ਅੰਗ ਸੁਭੇਰ ਚਨਾ ਜਗੁੰ ਕੀ
 ਲਖੀ ਕਹਿੰ ਲੋਕ ਬੀਸਿਆ ਮਸੁਨਈ॥ ਤੋਇਹ ਆਇ ਸੁ
 ਮੁੰਛਿਤ ਕੈ ਬਹਿ ਅੰਗ ਹਿਯਾ ਸਭ ਹੀ ਰਗਸਾਏ॥੮੯॥
 ਮੋਰੇ ਆ॥ ਜੋ ਬਹਿ ਯੰਗ ਹਿ ਕੈ ਇਹੰ ਕੀ ਉਨ ਚਿੰਤ ਸਭੈ
 ਇਹੰ ਕੇ ਰਗਸਾਏ॥ ਰੇਖਾ ਤੇ ਰੇਖਾ ਤਗੀ ਤਿਹੰ ਚੋ ਜਹੰਦਾ
 ਵਤੀ ਬਿਜਨਾ ਬਾਬਨਈ॥ ਸੰਬਰ ਕੇ ਅਰਿਥੋ ਜਿਹੰ
 ਗਲਿਖੇ ਇਹੰ ਤਾ ਪਿਖਿ ਨੈਨ ਨਿਵੇਏ॥ ਤਾ ਸੁ ਅਦੇਖਿ ਕ
 ਹਿੰ ਯੇ ਇਹੰ ਭੀ ਤਿਸ ਹੀ ਮੇਰੇ ਪ੍ਰੀਤ ਮਏ ਸਖੀ ਪਾਏ॥੯੦॥
 ਚੋ ਪਈ॥ ਕਹਿੰ ਯੇ ਸਖੀ ਅਬ ਫੀਲ ਨਕੀ ਜੀ॥ ਪ੍ਰੀਤ ਮਸੁ
 ਹਿ ਮਿਲਾਇ ਕੈ ਰੀਜੀ॥ ਜਬ ਸਜਨੀ ਇਹੰ ਕਰਾ ਕੈ ਰੀਜੀ

ਵਰਨਤਬਹੁਮਕੈਰੈ॥੨੬੬॥ ॥੨੬੬॥ ਯੋਬਤਿਯੋ
 ਸੁਨਿਕੈਭਈਚੀਲਿਚਲੀਉਰਿਦ੍ਰੁਰਵਤੀਮਹਿਅ
 ਈਯੋਤ੍ਰੁਤੰਜਹਿਸਿਅਮਜੁਕਛਪਿਸਿਅਮਭਨੈਤਿਹ
 ਬਤਸੁਨਈਏਕਤਿਅਅਟਕੀਤਮਪੈਤੁਹਿਲਿਅਇ
 ਬਕੈਤਿਤੰਤੰਪਠਈ॥ਤਤੰਚਲੇਤਤੰਬੇਗਿਬਲਾਇ
 ਲਿਉਮੇਰਸਭੈਚਿਤਕੀਦੁਚਿਤਈ॥੨੬੭॥ ॥੨੬੭॥
 ਬੈਨਸੁਨਾਇਕੈਸਿਅਮਭਨੈਤਿਹਅਪਨੁਗੁਪਤੰਛਿ
 ਰਿਖਯੋਜਤਿਯੋਮਪਰੈਅਟਕੀਤੰਜਾਇਪਿਥੇ
 ਮਨਯਹਿਲੁਭਯੋਬੈਚਿਨਿਖਗਕੈਸੋਕਦਿਸੈਪੁਲੈ
 ਚਲਬੇਤੁਕੈਸਾਜਬਨਯੋ॥ਦੁਤੀਕੈਸੰਗਲਯੋਅਪ
 ਨੈਹਿਤਤਿਯੋਲਿਯਾਵਨਕਾਜਸਿਧਯੋ॥੨੬੮॥ ॥੨੬੮॥
 ॥ਸੰਗਲਯੋਅਨੁਧੋਕੈਦੁਤੀਯਥਬਛਾਇਉਖ
 ਕਪੁਰਥੇਜਤਤੰਤੰਪੁਰੀਅਇ॥੨੬੯॥ ॥੨੬੯॥ ਤਿ
 ਯਪਿਯਾਵਯੋਮਿਲਾਇਚਤੁਗਤਿਯਾਕਰਿਚਤੁਗਤਾ॥
 ਕਿਯੋਤੰਗਸੁਖਪਾਇਉਖਅਥਅਨੁਧਮਿਲਿ॥੨੭੦॥
 ॥੨੭੦॥ ਚਰਿਪੁਕੈਕੈਤੰਗਕਿਯੋਨਰਨਹਿਤੁਲਾਸਹੀ
 ਯੋਮੈਬਛੈਕੈ॥ਅਸਨੈਕੈਕੈਬੀਚਜਿਤੈਕਥਿਭਾ
 ਖਤਹੈਸੁਸਭੈਇਨਕੈਕੈ॥ਬਤਕਹੀਅਨੁਧਕਛੁਮੁ
 ਸਕਾਇਤਿਯਾਸੰਗਨੈਨਨਚੈਕੈ॥ਜਿਯੋਮਗੀਤੁਮੁਹੈ
 ਗਹੀਸੁੰਦਰੀਤੰਯੋਮਹੰਤੁਮੇਰਹੈਯੋਕੈ॥੨੭੧॥
 ਸੁੰਦਰੀਜੁਧਜਾਨਿਪਕੀਸੁਗਿਗੀਭੁਅਪੈਲਾਖਿਭੁਪ

ਤਿਪਯੋਜੋਬਰਾਨਰੋਮੁਹਿਗੁੰਦਵੈਪ੍ਰਗਟਿਯੋ
ਚਿਤਮੈਸੁਜਨਾਯੋਤੀਲੋਆਇਕਹੀਇਕਯੰਤੁਮ
ਗੰਦੁਹਿਤਗਿਹਮੰਕੁਓਆਯੋਯੰਨਿਪਬਾਤਤਲਿਯੋ
ਸੁਨਿਕੈਅਪਨੇਚਿਤਮੈਅਤਿਰੋਸਬਛਯੋ॥੬੦੨॥

ਮੈਆ:

੧੧੬੨॥ ਆਵਤਤੁਕਸਸਤਸੰਭਾਤਭਿਯੋਚਿਤ
ਰੋਸਬਛਯੋਕਾਨੁਕੋਪੋਤਸੰਸਿਖਾਮਭਨੈਦੁਹਿਤਤੁ
ਕਮੰਦਿਰਜੁਧਮਚਯੋਪ੍ਰੈਚਿਸੰਭਾਪਯੋਜਬ
ਸੰਤਬਹੀਇਓਕੋਕਭੀਤਰਾਯੋਨਾਰਬਜਇਰਿ
ਖਇਸੋਭੰਬਲਲੈਇਓਕੰਨਿਪਧਾਮਸਿਧਯੋ॥੬੦੩॥

ਸਿਧਾਯ ੬੨

੧੧੬੩॥ ਅਨਨਕਦੀਬਾਤਤਯੋਸਦਯੋਕਾਨੁਕੋਪ
ਤੋਕੋਬਾਧਿਕੋਭੁਪਫਿਗਿਯੋਉਤਨਰਜਾਇਸੁਨਾਈ
ਕਾਨੁਚਲੋਉਠੈਠੈਕਹਾਅਪਨੀਜਰਵੀਸਭਸੈਨ
ਬਛਾਈਯੰਸੁਨਿਸਿਖਾਮਚਲੇਬਾਤਿਯੰਅਪਨੇਚਿ
ਤਮੈਅਤਿਕੋਪਬਛਾਈ॥ਸਸਤਸੰਭਾਗਿਸਭੈਗਿਸ
ਸੰਜਿਨਕੈਅਸਿਤੇਜਲਾਧਿਯੋਨਜਿਯਾਈ॥੬੦੪॥

੧੧੬੪॥ ਧਕਨਜੁਬਾਨਮੁਹਪਰਚਤਲਯੋ॥੧੨੨॥ ਬਾਤਿ
ਯੰਸੁਨਿਮੁਨਿਕੀਸਕਲਜਦੁਪਤਿਸੈਨਬਨਾਇ॥ਜਿ
ਹੰਭੁਪਤਿਕੋਪੁਹੁਤਤਹੰਧੁਚਿਯੋਆਇ॥੬੦੫॥

੧੧੬੫॥ ਆਵਤਸਿਖਾਮਜੁਕੋਸੁਨਿਕੈਨਿਪਮੰਤਪੁ
ਛਿਯੋਤਿਨਮੰਤਨਦੀਨੋ॥ਇਕਕਹੀਹਮਜੇਦੁਹਿਤਇ
ਹੈਸੁਕਹਿਯੋਤੁਹਿਮਨਿਨਲੀਨੋ॥ਮੰਗਿਲਯੋਸਿਵ

ਤੰਨਕੋਬਹੁਜਾਨਤਹੈਤੁਭੇਖਮਤਿਹੀਨੀਛਿਹਿਤੈ
 ਸੋਕੈਕਹਿਅਜੁਸੁਸੀਬਿਜਗਇਇਪ੍ਰਨਕੀਨੀ॥੬੦੬॥
 ਮਨਤੋਬਾਤਕੋਹਿਪਏਕੋਜੋਸੁਨਮੈਹਿਤ
 ਕੈਪਹਿਐਰਹਿਤਅਨਰੁਧੋਕੈਲੈਅਪਨੇਸੰਗਸਿਖਮ
 ਕੋਪਾਇਨਪੈਪਹਿਐਤੁਮਹੋਨਿਪਪਾਇਪੋਸੁਨੀਐਨ
 ਹਿਸਿਅਮਕੋਸੰਗਕੈਬੋਲਹਿਐਅਹਿੰਨਜੀਸਿਅਮਭ
 ਨੈਹਸਿਸੰਤੁਅਪੈਤਬਰਾਜਸਰਕਹਿਐ॥੬੦੭॥
 ਸੀਬਿਜਨਇਕੋਜੋਸਿਕੋਰਨਮੈਕਰਜੋਪਨੁਸੰਗਲੈ
 ਤੀਕੋਨਬਲੀਪਗਟਿਯੋਭੁਅਮੈਤੁਮਹੀਨਕੋਬਲਿ
 ਜੋਠਹੈਯੋਜੋਠਿਕੈਭਿਹਿਤਿਨਸੋਤਿਕੋਛਿਨਮੈ
 ਜਮਲੋਕਪਠੈਯੋਅੰਗੁਜਾਕਟਿਹੈਤੁਮਹੀਸਤੁਵੈਭੁ
 ਜਮਖਿਤੈਪ੍ਰਨਬਚੈ॥੬੦੮॥ ਸਦੇ॥ ਮੰਤ੍ਰੀਕੀਥਾ
 ਤਨਮਾਨਤਭਿਯੋਨਿਪਅਪਨੇਉਜਅਖੰਡਜਨਯੋ
 ਸਸਤਸੰਭਾਭਿਕੋਧਥਨਮੈਫੁਨਿਬੀਰਨਮੈਅਤਿਹੀ
 ਗਰਬਯੋਸੈਨਪ੍ਰਚੰਡਹੁਤਜਿਤੋਨਤਿਸੋਕੈਅਪਨੇ
 ਨਿਪਧਮਬਲਯੋਗੁਰੁਮਨਾਇਜਨਾਇਘਨੋਬਲ
 ਸਿਅਮਜੁਸੈਲਗੇਕੋਧਯੋ॥੬੦੯॥
 ਉਤੀਸਿਅਮਜੁਬਾਨਚਲਵਤ
 ਭਿਯੋਉਤਤੋਰਸੈਭੁਜਬਾਨਚਲਾਯਾਜਾਰਵਾ
 ਵਤਭੋਉਤਤੋਇਤੋਇਨਕੋਸਭਹੀਭਟਯੋਯਾਘਾ
 ਇਕੋਗੈਮਿਲਿਅਪਸਮੈਤਿਨੋਯੋਉਪਮਕਹਿਸਿਅਮ

ਸੁਨਾਏ ਮਨੁ ਫਗੁਨ ਕੀ ਗਤਿ ਭੀਤਰ ਖੋਲਨ ਬੀਰ ਬ
 ਸੰਤ ਹਿ ਅਏ ॥੧॥ ॥੧॥ ॥੧॥ ਏਕ ਭਿਰੋ ਕਰਿ ਵਰਨ ਸੰਭ
 ਟੇਕ ਭਿਰੋ ਬਰ ਛੀਕਰ ਲੈ ਕੈ ਏਕ ਟਰਿ ਮਨ ਸੰਗ ਭਿਰੋ ਬਿ
 ਸਿਖ ਮਭਨੇ ਅਤਿ ਸਬ ਛੈ ਕੈ ਬਨ ਕਮਨ ਕੈ ਏਕ ਬੀ
 ਰ ਸੰਭ ਤਭੇ ਅਤਿ ਕੁੰਧ ਤੁਝੈ ਕੈ ਕੋਤ ਕਰੇ ਖਤ ਭਿਯੋ ਉ
 ਤ ਭੁਪਇ ਤੈ ਬਿਜਨ ਏਕ ਅਨੰਦ ਕੈ ॥੧॥ ॥੧॥ ॥੧॥
 ਜਭ ਟਾਹਵੈ ਮੈ ਕ ਬਿਸਿਖ ਮਕੈ ਭਗਵਨ ਸੰਜੁ ਪਮਚ
 ਯੋ ਤਹੀ ਕੈ ਏਕ ਹੀ ਬਨ ਸੰਸਿਖ ਮਧਰ ਪਰ ਕੈ ਬਿਨੁ ਪੁਨ
 ਗਿਰਯੋ ਜੇ ਪੁਨ ਬਨ ਸੰਭਾ ਰਿਬ ਲੀਕੋ ਉਏ ਏਕ ਹੀ ਸਿ
 ਉਪਰ ਅਯੋ ਸੋ ਕ ਬਿਸਿਖ ਮਭਨੇ ਗਿਰ ਕੈ ਫਿਰਿ ਜੀਵਤ
 ਜਨਨ ਪਯੋ ॥੧॥ ॥੧॥ ॥੧॥ ਗੋਕੁਲ ਨਥੁ ਬੈਸਿਨ ਸੰ
 ਕ ਬਿਸਿਖ ਮਭਨੇ ਜਬ ਹੀਰਨ ਮਾਡਿਯੋ ਜੇ ਤਿਕ ਸਤ੍ਰਨ ਸ
 ਮੁਤੰਭੇ ਸਿਸ ਸੰਭੁ ਗਿਪ ਸਿਗਲ ਨਬੰਡਿਯੋ ਪਤਿਰ ਬੀਗ
 ਜਬ ਜਘਨੇ ਬਿਨੁ ਪੁਨ ਕੀ ਏਕੋ ਉਜੀਤ ਨਛ ਡਿਯੋ ਏ
 ਵਸਹੁ ਤਭੇ ਸਭ ਹੀ ਸੁਭ ਲੇ ਭਗਵਨ ਅਖੰਡ ਨਖੰ
 ਡਿਯੋ ॥੧॥ ॥੧॥ ॥੧॥ ਜੀਤ ਸਭੈ ਭਯ ਭੀਤ ਭਏ ਤਭਿ
 ਅਹਵੈ ਸਭ ਹੀ ਭਟ ਭਗੋ ਠਢ ਬਨ ਸੁਭੇ ਜਿਹੰ ਠਗ
 ਭੈਚਲਿ ਕੈ ਤਿਹ ਪਾਇਨ ਲਗੋ ਛੁਟਿ ਗਯੋ ਸਭੁ ਨੁਕੇ ਪ
 ਸਤ੍ਰ ਸਹਿਕ ਸਮੈ ਅਨੁਗੋ ਭਖਤ ਭੇਨਿ ਪਸੰਭ ਜਿਯੋ
 ਬਚਿ ਪੈਨੇ ਕਉ ਬਿਜਨ ਥਕੇ ਅਗੋ ॥੧॥ ॥੧॥ ॥੧॥ ਭੀਰ
 ਪਰੀ ਜਬ ਭੁਪਤਿ ਪੈਤ ਬਾਪੋਨ ਜਨਿ ਕੈ ਈਸਨਿ ਹਰਿਯੋ

ਸੰਤਸਾਇਕੋਜਾਇਭੈਗੋਬਿਜਨਾਇਕੋਸਚਿਤਬੀਚਬਿ
 ਚਾਹੇਯੋਆਖੁਪਲਾਸਭੀਅਪਨੇਹਿਓਹਿਸੁਜੁਧਕੇਕਾ
 ਜਸਿਧਾਹਿਯੋਆਵਤਹੀਸੁਕਹੋਅਬਹੋਜਿਤਭੀਤਿਰੁਪੁ
 ਤਿਹੰਠਰਨੁਪਾਹਿਯੋ॥੬੧॥ਸਦੈ॥ਗੁਰੂਗੁਰੂਜਬੈਰਨ
 ਮੈਕਬਿਸਿਆਮਭੈਨੈਸਿਸਨਾਦਬਜਯੋਸੁਰਨਕਾਤੁਤੈ
 ਕੁਦਿਕਿਯੋਗਯੋਭਾਜਿਗਏਨਗਤੀਕੜਿਯੋਸੰਤਨਕੇ
 ਤੁਹੰਸੰਤਨਸੰਗਲੈਗੋਖਿਯਲੀਸੁਸੇਉਡਰਪਯੋਸੀਥਿ
 ਜਨਬਸੋਸਿਆਮਭੈਨੈਜਬਹੀਸਿਵਆਇਕੋਜੁਧਮਚਾ
 ਯੋ॥੬੨॥ਸਦੈ॥ਜੇਸਭਧਾਇਚਲਾਵਤਭਿਯੋਸਿਵ
 ਤਸਭਹੀਬਿਜਨਾਬਬਚਾਏਤੈਨਸਮੈਸਿਵਕੋਅਪ
 ਨੈਸਭਸਿਆਮਭੈਨੈਤਕਿਧਾਇਲਗਾਏਜੁਧਕਿਯੋਬ
 ਤੁਹੰਤਿਰੁਪੁਜਿਹੰਕੇਸਭਹੀਸੁਰੇਖਨਾਏਅੰਤਖਿ
 ਸਾਇਹਿਸਾਇਕਿਧਾਨਿਧਿਏਕਗਾਦੁਹੰਸੁਰਗਿਗਾਏ
 ॥੬੩॥ਜਬਗੁਰੂਹਿਯਧਾਇਲਗਾਯੋਬਿਸੁ
 ਧਿਕਰਿਕਰਿਭੁਮਿਗਿਗਾਯੋਸੰਕਿਤਭਯੋਨਫਿਰਿਧਨੁ
 ਤਾਨਿਯੋਸੀਜਦੁਬੀਰਸਹੀਪੁਤਜਾਨਿਯੋ॥੬੪॥
 ॥੬੫॥ਗੁਰੂਕੋਪਰਯੋਤਿਯਾਗਿਜਦੁਪਤਿਕੋਬਲੁਹੋਰਿਕੋ
 ॥੬੬॥ਇਨਲਾਗਿਯੋਆਇਗਹਿਯੋਚਰਨਹਿਗਹਿਰੇਉ
 ॥੬੭॥ਸਦੈ॥ਗੁਰੂਕੀਰੇਖਿਰਸਾਇਹੰਤਿਸੁਆ
 ਪੰਜਿਧੁਧਕੋਭੁਪਤਿਅਯੋਸਿਆਮਭੈਨੈਰਸਮੈਭੁਜ

ਸਿਆਮਕੇਉਪਰਬਨਨਓਘਚਲੋਯੋ॥ ਓਘਜੋਆ
 ਵਤਬਾਨਨੋਕੇਸਭਹੀਹਮਿਮਰਗਮੈਨਿਵਰੋਯੋ॥ ਸਰੰਗ
 ਆਪਨਹਥਬਿਖੈਧਰਿਕੈਅਭਿਕੋਬਹੁਘਾਇਨਘਾ
 ਯੋ॥੨੦॥ ਸਦ੍ਰੌ੧॥ ਸ੍ਰੀਬ੍ਰਿਜਨਾਇਕਕੁੰਧਿਤੁਹੈਅਪ
 ਨੇਕਗਮੈਪਨੁਸਰੰਗਲੈਕੋ॥ ਜੁੱਧਮਚਵਤਭਿਖੈਦ
 ਸਮੈਭੁਜਸੈਅਤਿਉਂਜਅਖੰਡਜੈਨੈਕੋ॥ ਅੰਗੁਜੇਬ
 ਲਵੰਡਘਨੇਕਬਿਸਿਆਮਭਨੈਅਤਿਪੋਰਖਕੈਕੋ॥
 ਛੇਰਿਯੋਤਿਹੰਭੁਪਤਿਕੋਰਨਮੈਤਿਹੰਕੀਸੁਭੁਜਫੁਨਿ
 ਤ੍ਰੈਕੋ॥੨੧॥ ੧॥ ਓਥਾ॥੧੨॥੧॥ ਬਹੁਸਹੰਸੁਕ
 ਹੰਤਮਹੀਅਬਲੋਜਗਮੈਨਰਕਹੁਕੀਹੋਈ॥ ਅੰਕੋਹ
 ਕਿਹੰਭੁਪਇਤੀਅਪਨੇਗਿਹਬੀਚਸੰਪਤਿਸਮੇਈ॥ ਇ
 ਤਪੈਸੰਤਸੁਨੇਹਿਤਕੈਸਿਵੈਸੈਛੇਰਿਖਫੁਨਿਰਾਖਤਕੈ
 ਈ॥ ਤਨਿਪਕੋਬਰਖਾਬਿਧਿਈਸਦਯੋਜਗਦੀਸਥਿ
 ਯੋਭਯੋਸੇਈ॥੨੨॥੧੨॥੧॥ ਜਬਤਿਹੰਮਾਇਬਤ
 ਸੁਨਿਪਈ॥ ਨਿਪਹਰਿਯੋਜੀਤਿਯੋਜਦੁਰਈ॥ ਸਭਤ
 ਜਿਬਸਤਨਗਨਹੈਆਈ॥ ਆਇਸਿਆਮਕੋਦਰੀਰਿ
 ਖਈ॥੨੩॥੧੨॥੧॥ ਤਬਪ੍ਰਭੁਰਿਗਨੀਚੈਹੈਗਹਿਯੋ
 ॥ ਨੈਕਨਜੁਝਬਚਿਤਮੈਚਹਿਯੋ॥ ਭੁਪਤਿਸਮੈਭਜਨ
 ਕਪਯੋ॥ ਭਜਿਗਯੋਨਹਿਜੁੱਧਮਚਯੋ॥੨੪॥ ਨਿਪਮ
 ਹੰਸਭੁਜਥਾ॥ ਸਦ੍ਰੌ੧॥ ਬਿੰਪਤੁਹੈਬਹੁਘਾਇਨਸ
 ਨਿਪਬੀਗਨਮੈਇਹੰਭਤਿਉਚਹਿਯੋ॥ ਕੋਉਨਸੁਗਦਿ

ਕਿਯੋਮੁਹਿ ਅਗੁਜੋਤਿ ਜਿਹੰ ਕੀਰਿ ਸਿਓਗੁਸਿਧਾ ਗਿਯੋਗਾ
 ਜਬੋ ਮੈ ਸੁਨਿ ਕੈ ਅਬ ਲੋਕਿ ਨ ਭੁਕੁ ਮੈ ਨਹਿ ਸਸਤੁ ਸੰ
 ਭਾਗਿਯੋ॥ ਏਤੋ ਪੈ ਮੈ ਸੰਗਾ ਆਇ ਭਿਗਿਯੋ ਸੁਸਹੀ ਬ੍ਰਿਜਨਾ
 ਏਕ ਬੀਗਨਿ ਹੋਇਯੋ॥ ੨੫॥ ਮਦਮਾ॥ ਸ੍ਰੀ ਜਦੁ ਬੀਗੇ
 ਜੋ ਸਹੰ ਸਭੁ ਜਭਾ ਜਿਗੋ ਨਹਿ ਜੁਧ ਮਚੋਯੋ॥ ਫੁੱਭੁ ਜਦੋ
 ਖਿਭਈ ਅਪਨੀ ਅਪਨੇ ਚਿਤ ਮੈ ਅਤਿ ਤਾਸ ਬਢੋਯੋ॥
 ਸੋ ਜਗੈ ਜਸੁ ਲੈ ਨਿਬਹਿਯੋ ਜਿਨ ਸ੍ਰੀ ਬ੍ਰਿਜਨਾ ਬਹਿਕ
 ਗੁਨ ਗੋਯੋ॥ ਤੰ ਹੀ ਜਬਾ ਮਤਿ ਸੰਤ ਪ੍ਰਸਾਦ ਤੋ ਖੋਕਹਿ ਕੈਕ
 ਭੁਮਿਯਾ ਮਸੁਨੇਯੋ॥ ੨੬॥ ਮਦਮਾ॥ ਆਵਤ ਭਿਗਿਯੋ ਸਿ
 ਕੈ ਸਿਵ ਜੁਧਿ ਫਿਰਿ ਅਪਨੇ ਸੰਗ ਸਭੈ ਗਨ ਲੈ ਕੈ॥ ਸ੍ਰੀ ਜਦੁ ਬੀ
 ਗੈ ਸੁਮੁਹਿ ਬੀਗ ਕੈ ਕਵਿਮਿਯਾ ਮਸੁਕੁੰ ਪਿਤੁ ਕੈ॥ ਬਾ
 ਨਕਿ ਪਾਨ ਗਰਾ ਬਰਛੀ ਗਹਿ ਆਵਤ ਭਿਗਿਯੋ ਨਰ ਬਜੈ
 ਕੋ॥ ਸੋ ਫਿਨ ਮੈ ਪੁਤ੍ਰ ਜੁਸਤ ਬੀਗ ਏਕੁ ਨਿਅੰਤ ਕੇ ਪਾਪ
 ਠੈਕੇ॥ ੨੭॥ ਮਦਮਾ॥ ਏਕੁ ਜੋ ਜਦੁ ਗਇ ਗਰਾ ਗਹਿ ਏਕ ਬ
 ਲਿਗਿ ਪੁਸੰ ਬਰਘਾਏ॥ ਏਕ ਭਿਗੋ ਮੁਸਲੀ ਪਰਸੰ ਸੁਤੰ ਜੀਵ
 ਤ ਪਾਮੁ ਜਨਨ ਪਾਏ॥ ਜੋ ਫਿਰਿ ਆਇ ਭਿਗੋ ਹਿਸੰ ਚਿਤ
 ਮੈ ਫੁਨਿ ਕੈ ਪਕੀਓ ਪਬ ਫਾਏ॥ ਯੋ ਫਿਰਿ ਫਿਰ ਭਿਗੋ ਤਿਨ ਕੈ
 ਜੋ ਉਜੰ ਬੁਕਿਯਨ ਪਥਨ ਆਏ॥ ੨੮॥ ਮਦਮਾ॥ ਐਸੇ
 ਨਿਹਿ ਭਿਗੋ ਤਹੰ ਆਵਤ ਚੰਤ ਬਿਖੈ ਸਿਵ ਕੁੰ ਪਬ ਫਾਏ
 ਠੈਕੁ ਜੁਜ ਅਪਨੀ ਦੇਉ ਆਪਹਿ ਪਥ ਲੈ ਅਪਨੇ ਨਰ ਬ
 ਜੋਯੋ॥ ਜੋ ਖੋਕੁ ਪਿਅੰ ਪਕਰੈ ਤਪੈ ਪਾਵਤ ਭਿਗੋ ਤਿ ਮੈ ਕੰ ਪ

Digitized by Panjab Digital Library | www.panjabdigilib.org

ਪਾਯੋ॥ ੩੩॥ ਮ॥ ੨॥ ਤਿਯੈ ਚਤੁਰਨਨ ਤਿਯੈ ਚਤੁਰ
 ਨਨ ਤਿਯੈ ਸਹਸਨਨ ਹੀਗੁਨਗਯੋ॥ ਨਰ ਸੰਕਸ
 ਰਾਸਿ ਵਦਿਖਾਸਿ ਨੁਗੁਨ ਸਿਖਾ ਮਕੇਗਾਇ ਸੁਨਾਯੋ॥
 ਚਰੇਈ ਬੇਰਨ ਭੇਰ ਲਹਿਯੋ ਜਗਬੀਜ ਤਹੈ ਸਭ ਪਰ
 ਨਪਾਯੋ॥ ਸਿਖਾ ਮਭਨੈ ਤੁਮਹੀ ਨਕਹੈ ਬਿਨੁ ਪ੍ਰਮਾਕਿ
 ਹੁੰ ਬਿਜਨ ਬਰਿਝਾਯੋ॥ ੩੪॥ ਸਿਖਾ ਮਕੇਗਾਇ ਸੁਨਾਯੋ॥
 ੧॥ ਸਿਖਾ ਮਕੇਗਾਇ ਪਾਯੋ ਸਿਵ ਜੁਗਰਿ ਕੇ ਕਹਿਯੋ ਮ
 ਬਿਨਤੀ ਪ੍ਰਭੁ ਜੁਸੁ ਨਿਲੀਜੈ॥ ਸੇਵਕ ਮੰਗਤ ਹੈ ਬਰ
 ਏਕ ਵਹੈ ਅਬਗੀਝਿ ਰਖਾ ਨਿਪਿ ਦੀਜੈ॥ ਹਰਿ ਹੋਸੰ ਕਬਿ
 ਸਿਖਾ ਮਭਨੈ ਕਬਹੂੰ ਕੁਨਗਸੇ ਕੇ ਸੰਗਭੀਜੈ॥ ਬਹੈ ਕਈ
 ਸਹਸ੍ਰ ਭੁਜ ਕੀ ਤੁਭਲੇ ਤਿਹੰ ਕੇ ਅਬਨ ਸਨ ਕੀਜੈ॥
 ੩੫॥ ਕਾਨਹੁ ਧਾਦ ਸਿਵ ੨॥ ੩॥ ਮਕੇਗਾਇ ਸੇਕਹਿਯੋ
 ਅਬਹੈ ਸੁਨਿਹੰ ਜੁਤ ਸੰਗ ਬੈਨ ਉਚਰਤ ਹੈ॥ ਬਹੈ ਕ
 ਟੀ ਤਿਹੰ ਭੁਲਾਨਿਹੰ ਅਬਹੈ ਹੁਸੁ ਕੇ ਪਨਿ ਵਰਤ ਹੈ॥
 ਪ੍ਰਾਨਾ ਕੇ ਪੈਤ੍ਰ ਕਾ ਵਰਤ ਹੈ ਸਾਇ ਹੈ ਜਿਸ ਮਾਹਿ ਬਿ
 ਰਹਤ ਹੈ॥ ਤਤੇ ਤੰਡਹਿ ਦੇ ਕਹਿਝਿ ਰਿਖਾਇ ਤੇ ਨਹਿ
 ਤਹਿ ਸੰਪਾਤ ਹੈ॥ ੩੬॥ ੨॥ ਮਕੇਗਾਇ ਏਕ
 ਸਿਖਾ ਮਜੁਸੀ ਤਿਹੰ ਭੁਪਕੀ ਸਿਖਾ ਮਕੇਪਾਇਨ ਡੰਗਾ ਭੁਲਿ
 ਕੇ ਭੁਪਤਿ ਕਾ ਮਕੇਗਾਇ ਅਬਹੈ ਪ੍ਰਭੁ ਜੁਤ ਮਕੇ ਪਨਿ
 ਵੰਗਾ ਪੈਤ੍ਰ ਕੇ ਬਿਹੰ ਕੇ ਇਹੰ ਕੀ ਦਹਿਤ ਸੰਗ ਅੰਗ ਕੁ
 ਨ ਬਿਚੋਗਾ ਏਕ ਬਿਖਾ ਸੰਗ ਪਹਿਲੈ ਅਨੁਪੈ ਕੀ ਸਿਖਾ

ਮਨੁ ਧਮਸਿਧੋਗੇ ॥ ੩੭ ॥ ਕੀਰੋ ਬਾਗ ॥ ਸਵਮਾਜਿਸੁ
 ਨਿਯੋਗੁ ਨਿਮਾਮਨੁ ਕੇਕੁ ਨਿਯੋਗੁ ਤੇ ਅਰਮਾਧਨਗੇ
 ਗੋ ॥ ਅਧਨਜੋਪਤਿਯੋਪਤਵਾਇਯੋ ਅਰਕਬਿਤਨ
 ਬੀਚਬਨੈਗੇ ॥ ਸੇਵਤਗਤਪਵਤਧਮਸੁਸੀਖਿ
 ਸਾਇਕੀਸੁਪਲੋਗੇ ॥ ਸੇਉਸਦਕਬਿਸਿਯਮਭੋਨੁਨ
 ਯਭਵੀਤਰਫੇਗੇ ॥ ੩੮ ॥ ੩੯ ॥ ਚੰਪਈ ॥ ਇ
 ਕਕਿਰਲਾਤਿਹਮਾਹਿਨਿਹਰਿਯੋ ॥ ਕਾਛੋਕਾਇਯੋਬਿ
 ਚਰਿਯੋ ॥ ਕਾਛਨਲਗੇਨਕਾਛੋਗੇ ॥ ਅਤਿਅ
 ਚਗਜਸਰਨਮਨਭਯੋ ॥ ੪੦ ॥ ੪੧ ॥ ੪੨ ॥ ੪੩ ॥ ੪੪ ॥
 ੪੫ ॥ ੪੬ ॥ ੪੭ ॥ ੪੮ ॥ ੪੯ ॥ ੫੦ ॥ ੫੧ ॥ ੫੨ ॥ ੫੩ ॥ ੫੪ ॥ ੫੫ ॥
 ੫੬ ॥ ੫੭ ॥ ੫੮ ॥ ੫੯ ॥ ੬੦ ॥ ੬੧ ॥ ੬੨ ॥ ੬੩ ॥ ੬੪ ॥ ੬੫ ॥
 ੬੬ ॥ ੬੭ ॥ ੬੮ ॥ ੬੯ ॥ ੭੦ ॥ ੭੧ ॥ ੭੨ ॥ ੭੩ ॥ ੭੪ ॥ ੭੫ ॥
 ੭੬ ॥ ੭੭ ॥ ੭੮ ॥ ੭੯ ॥ ੮੦ ॥ ੮੧ ॥ ੮੨ ॥ ੮੩ ॥ ੮੪ ॥ ੮੫ ॥
 ੮੬ ॥ ੮੭ ॥ ੮੮ ॥ ੮੯ ॥ ੯੦ ॥ ੯੧ ॥ ੯੨ ॥ ੯੩ ॥ ੯੪ ॥ ੯੫ ॥
 ੯੬ ॥ ੯੭ ॥ ੯੮ ॥ ੯੯ ॥ ੧੦੦ ॥

ਯਾਜ ੬੩

ਏਕੁ ਪੁਰਖੁ ਤੀਰਗਨਮਾ ॥ ਪਾਇਖਤਾਨਿਕਿਰਲਾਕੇਜਮਾ ॥ ਮੁਭਜਾਦਵ
 ਮਇਖੇਲਨਅਏ ॥ ਪਾਇਖਤਾਨਿਕਿਰਲਾਕੇਜਮਾ ॥ ਮੁਭਜਾਦਵ

ਸੁਕੀਆਮਪੜ੍ਹਾਯੋਕੰਤਰਿਯੋਜਗਮੈਨਗਜੰਨਿਰਾ
 ਇਨੇਕਚਿਤਨਾਮਦਸਾਯੋਏਤੋਪੈਕਿਯੰਨਤਰੈਕਿਰਲਾ
 ਜਿਹੋਕੇਹਰਿਅਪਲੈਹਥਲਗਾਯੋ॥੪੩॥੩॥੪੪॥
 ਜਬਹੀਸੋਉਮਿਆਮਉਠਾਇਲਾਯੋਤਬਮਾਨਖਕੋਸੋਉ
 ਬੇਖਭਾਯੋਤਬਯੋਬਿਜਨਬਸੰਬੈਨਉਚੋਗਾਤੋਰੋਨ
 ਮਕਹੰਤੋਰੇਸਕਹੋ॥੪੫॥੩॥੪੬॥੩॥੪੭॥੩॥੪੮॥੩॥੪੯॥੩॥
 ਭਿਗਮੋਰੋਬੋਨਾਮਏਕਦੇਸਕੇਭੁਪੰਨੀਸੋਤਮ
 ਕਥਾਸਨਉਜਤੋਂਉਕਿਰਲਾਭਯੋ॥੪੫॥੪੬॥੪੭॥੪੮॥੪੯॥
 ਨਬੋਤੋਨਿਤਪੁਤਿਸੁਇਨੇਕਬਨਾਇਸਾਜਗਉਸਤ
 ਰੋਤੋਰਿਜਸਤਕੇਬਲਾਇਕੋਏਕਗਉਮਿਲੀਮੇਗੀਪੁੰ
 ਨਕਗੀਗਉਅਨਸੋਜੋਪੁੰਨਿਕਰਬੇਕੋਰਾਖਤਮੰਗਾ
 ਏਕੋਸੋਉਪੁੰਨਿਕਰੀਡੀਠਤੀਰਿਜਪਗੀਕਹਿਯੋਮੇ
 ਗੀਗਉਪਤਤਕੋਗਹਿਯੋਦੇਸੁਨਾਇਕੋਵਧਨਲਾਯੋਮੇ
 ਹਿਏਸੁਪਦਯੋਤੋਉਕਿਰਲਾਕੁਆਕੋਤੋਭਯੋਸੁਤਤੋ
 ਆਇਕੋ॥੪੫॥੪੬॥੪੭॥੪੮॥੪੯॥੩॥੫੦॥੩॥੫੧॥੩॥੫੨॥੩॥੫੩॥੩॥੫੪॥੩॥੫੫॥੩॥੫੬॥੩॥੫੭॥੩॥੫੮॥੩॥੫੯॥੩॥
 ਮਿਟਗੇਸਗੇਪਾਪਾਸੋਫਲਲਾਹਿਯੋਜੋਬਹੁਤਰਿਨ
 ਮੁਨਿਕਰਪਾਵਤਜਾਪਾ॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਭਾਗਿਯੋਆਯੋਗੋਕੁਲੇਕੋਬਲਿਭੋਰਸਿਧਯੋਆ
 ਇਨੇਕੇਪਾਇਨਲਾਗਿਯੋਸਖਅਤਿਭਯੋਸੋਕਸਭ
 ਭਾਗਿਯੋ॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਲਿਕੈਜਸੁਪਾਉਕੇਮੰਦਿਰਾਯੋਦੇਖਤੀਤਿਹੋਕੋਕਬਿ

ਭਿਯਾਯੋ

ਸਿਆਮਸੁਪਾਇਨਉਪਗਸੀਸਫੁਕੇਯੋ॥ਕੰਠਲਗਾਇ
 ਲਯੋਕਹਿਯੋ॥ਸੋਭੁਯੋਮਨਮੈਕਬਿਸਿਆਮਬਨ
 ਯੋ॥ਸਿਆਮਜੁਲੇਤਕਬੈਹਮਗੀਸੁਧਿਮਾਯੋਗੇਇਕੈਤ
 ਤਸੁਨਯੋ॥੪੬॥ਕਾਬੰਤੁ॥ਗੋਪੀਸੁਨਿਪਾਯੋਇੰਠ
 ਰਬਲਭੰਦੁਆਯੋਸਿਆਮਆਯੋਰੂਏਮੰਗਸੈਦੁਰ
 ਭਰਤਏ॥ਬਿਸਗਬੰਦੁਆਸਭਭੁਖਨਬਨਾਇਕਬਿ
 ਸਿਆਮਚੁਰਲੇਚਨਨਅੰਜਨਧਰਤਏ॥ਦਮਿਨੀਸ
 ਰਮਕਰਿਖਾਇਨਜਿਕਾਇਆਇਬੁਝੈਮਾਤਭੁਤਕੀ
 ਨਸੰਕੋਕੇਕਰਤਏ॥ਦੀਜੈਘਨਸਿਆਮਕੀਬਤਾਇਸੁ
 ਧਿਯਾਇਹਮੈਸਿਆਮਬਲਿਗਮਹਾਪਾਇਨਧਰਤਏ
 ॥੪੭॥ਬਾਹਿਰੁਦੁਖਾਚਾਮੇਸਨਾ॥ਹਲੀਕਿਯੋਸਨਮਾ
 ਨਸਭਗੁਗਨਿਕੋਤਿਹੰਸਮੈ॥ਹੋਕਹਿੰਦੋਸੁਬਖਾਨਿਜਿ
 ਯੋਕਥਾਗੋਹੋਇਏ॥੪੮॥ਸਵੈਯਾਇਕਸੈਮੁਸ
 ਲੀਧਰਤਏਮੈਆਨੰਦਸੈਇਕਬੇਲਮਚੋਯੋ॥ਯਾ
 ਹੀਕੇਪੀਵਨੋਕੰਮਦਗਹਿਤਸਿਆਮਜਲਾਧਿਪਦੈਕੈ
 ਧਰਯੋ॥ਪੀਵਤਭਿਯੋਤਬਸੋਮੁਸਲੀਮਦਮੰਤਰ
 ਯੋਮਨਮੈਸੁਖੁਪਯੋ॥ਨੀਰਚਹਿਯੋਜਮੁਨਕਿਯੋਮਨ
 ਸੁਐਚਿਲਈਹਲੋਸੰਕਬਿਗਯੋ॥੪੯॥ਜਮਨਾਬ
 ਹਲੀਸੋਸੋਸਨਾ॥ਲੇਹੁਹਲੀਤਮਨੀਗਬਿਨੁਦੀਜੈ
 ਨਹਿੰਦੋਸਦੁਖਾ॥ਸੁਨਹੁਬਾਤਰਨਧੀਗੋਚੇਗੀਜਦੁਰਾ
 ਇਕੀ॥੫੦॥ਸਵੈਯਾ॥ਫੁੰਦੀਸੁਮਾਸਕਹੇਤਿਹੰਠਫਿ

ਮਿਲੇਨਾ ਬੇਦਾਚਲਿਨਦਪੈਅਏਫੇਗਿਏਜਸੁਪਾਉਂ
 ਕੇਮੰਦਿਗਤਪਗਪੈਇਹੰਮਥਭੁਅਏਮੰਗਤਭਿਯੋ
 ਜਬਹੀਸੁਚਿਦਾਤਬਸੰਕਕਿਯੋਦੁਨੈਨਬਹਏ॥
 ਕੀਨੈਬਿਦਾਫੇਗਿਯੋਕਹਿਕੈਤੁਮਯੰਕਹਿਯੋਹਗਿਕਿਯੋ
 ਨਹਿਅਏ॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥
 ਚੜ੍ਹਿਸਿਖੰਦਨਪੈਬਲਿਭੰਦੁਸਿਧਯੋਲਾਘਤਲਾ
 ਘਤਦੇਸਕਈਨਗਏਮੰਗਤੀਪੁਰਕੇਨਜਿਕਯੋਆ
 ਪਉਚਿਯੋਨਿਪਕੰਜਨਕੁਤੋਯੰਹਿਜੁਸੁਨਿਪਯੋ॥
 ਆਪਉਸਿਖੰਦਨਪੈਚੜ੍ਹਿਕੋਅਤਿਭੁਤਸੰਹੇਤੁਕੇਅ
 ਗੋਯੋਆਯੋ॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥
 ਤਿਪਯੋਸੁਖਚੇਨਾਮਰਗਪੀਵਤਅਤਿਹੰਸਤਅ
 ਏਅਪਨੈਐਨ॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਖਕਰਤਨਿਜੁਗਿਧਪੁਚੇਆਇਯੰਡੰਗੀਕਕੀਇ
 ਕਕਥਸੰਹੰਕਹਤਸੁਨਾਇ॥੧੦੧॥੧੦੨॥੧੦੩॥੧੦੪॥੧੦੫॥੧੦੬॥੧੦੭॥੧੦੮॥੧੦੯॥੧੧੦॥੧੧੧॥੧੧੨॥੧੧੩॥੧੧੪॥੧੧੫॥੧੧੬॥੧੧੭॥੧੧੮॥੧੧੯॥੧੨੦॥
 ਗਲਪਠਿਯੋਹਿਕੋਕਹਿਹੰਗਿਹੰਤੁਹਿਕਿਯੋਕਹ
 ਵਯੋਭੇਖਸੋਭਿਕਹਿਦੁਗਿਸਬੈਕਬਿਸਿਖਾਮਅਥੈ
 ਜੇਤੈਭੇਖਬਨਯੋਤੈਗੁਲਾਪੁੰਗੋਕੁਲਨਬਕਹਵ
 ਤੈਹੰਗੋਤਹਿਨਅਯੋਕੈਇਹੰਦੁਤਕੇਮਨਕਹਿਯੋ
 ਨਹਿਪੇਖਿਹੰਲੀਨਿਸਭੈਦਲਅਯੋ॥
 ਕ੍ਰਿਸਨਨਮਾਨੀਬਤਜੇਤਿਹੰਦੁਤਉਚਯੋਕਾਕਹੀ
 ਜਾਇਤਿਨਬਤਪਤਿਅਪਨਚੜ੍ਹਿਅਇਯੋ॥

ਪੁਰੇ

॥ ५८५ ॥ कसीकेबुपकेआरिबुपनकेसुसिगा
 लंरिसैतबनये॥सीबिजतबइतेअतिउम
 सलीपरआरिबसैतबुलये॥ज'रदवअंस
 बैसंगलेउरिसैउरिजुंयमच'वनआये॥आइ
 दुहुंदिमतेपुगटेभटेअंकिरेकबिसिआमसु
 नये॥५८६॥॥ ५८७ ॥ सैतजबैदुहुंउगनकीजुद
 एीजबआपुसचीचदिखएी॥मानुमेयपूले
 रिनकेउमेउरेउरे इउंयम'जिअएी॥बउ
 गुहेबिजतएिकसैततेसैतदुहुंइउब'उसुन
 एी॥ठ'ढगेरेउसैतरेउउमम'डिहैआबुअ
 चीरलएी॥५८८॥॥ ५८९ ॥ आपनसिआमक
 उयेसुनसभमैउतेउयनसिआमकउये॥आपी
 तेसैतसिगाललेअयेहैउतेउबैरललेसंग
 यये॥कैउकेसैतलगेरेउअपमैकैउकरेखउ
 ठ'कसुनये॥सिआमभनैलगेबेगनमैउमगेअ
 गुआपीरेकैबनिअये॥५९०॥॥ ५९१ ॥ म'निब
 उठ'ढगेसैतरेउउजिबुयारेउउरिअ'दउ
 उहेउरिसमनउितजेया॥५९२॥॥ ५९३ ॥ आइ
 हैम'उकगीजतदुहेलगेबेकउंसियरेउजतुअए
 ॥अ'उकअ'उसमैजदुएीससप'कमैनगिरिजुष्ट
 नप'एाकैरेउमेयपूलेरिनकेनयिनीगेरेउकि

५

ਜਿਉਠੈ ਸਹਨਾਇਨਗੇਗਾਅੰਗਜਿਤੇਅਰਿਬੀਰਹੁਤੇ
 ਸਭਆਪਨੇਆਪਨੇਧਮਸਿਧਗੇ। ਫੁਲਪਰਨਤਮੰ
 ਡਲਤੈਘਨਜਿਯੈਘਨਸਿਖਾਮਪੈਸਿਖਾਮਉਚੇਗੇ॥
 ੪੬॥ ਮਏ॥ ਸੈਨਭਜਿਯੋਜਬਸੰਤਨਕੋਤਬਾ
 ਪਨੇਸੈਨਮੈਸਿਖਾਮਜੁਆਏ। ਆਵਤਰੇਵਹੁਤੇਜਿ
 ਤੇਨਤਿਤਨੇਹਿਪਾਇਨਸੈਲਪਟੇਏ। ਕੈਪ੍ਰਚਛ
 ਨਸਿਖਾਮਸੰਤਿਤਨਸੰਬਥਜਾਇਕੈਪੁਪਜਗਾਏ॥
 ਮਭਨੈਸਭਤੁਮਨਮੈਬਿਜਨਾਇਕਬੀਰਸਹੀਕਰਿ
 ਧਏ॥ ੪੭॥ ਮਏ॥ ਉਤਕੈਉਪਮਾਗਿਹਚਛਗੇ
 ਇਤਦ੍ਰੁਗਵਤੀਬਿਜਨਾਇਕਾਯੋ॥ ਜਾਇਉਤੈਸਿਰ
 ਭੁਪਕੋਕਾਸੀਕੇਬੀਚਪਹਿਯੋਪੁਰਸੇਕਜਨਯੋ॥ ਭਖ
 ਤਭੇਸਭਯੋਬਤਿਯੋਸੋਉਯੋਕਹਿਕੈਕਬਿਸਿਖਾਮ
 ਸੁਨਯੋ॥ ਸਿਖਾਮਜੁਸੰਹਮਰਜੈਸੇਭੁਪਤਿਕਾਜਕਿ
 ਯੋਫਲਤੈਸੋਈਪਾਯੋ॥ ੪੮॥ ਮਏ॥ ਜਾਚਤੁਰਨ
 ਨਨਸਕੈਸਿਵਕੈਓਠਿਕੈਜਗਲੇਕਪਿਯਾਵੈ॥ ਨਾ
 ਗਿਨਿਵਾਇਭਲੇਤਿਨਕਫੁਨਿਸੰਬਥਜਾਇਕੈਪੁਪ
 ਜਗਾਵੈ॥ ਡਰਿਕੈਫੁਲਭਲੀ। ਬਿਪਿਸੈਕਬਿਸਿਖਾਮ
 ਭਨੈਤਿਹੰਸੀਸਰਨਵੈ॥ ਤੇਬਿਜਨਾਥਕੇਸਾਧਨਕੁੰਗ
 ਨਗਵਤਗਵਤਪਰਨਪਵੈ॥ ੪੯॥ ਮਏ॥ ਕਾਸੀ
 ਕੇਭੁਪਕੋਪੁਤਸੁਚਛਨਤਾਮਨਮੈਅਤਿਕ੍ਰੋਧਬਛ
 ਯੋ॥ ਮੇਧਿਤਕੈਕਿਯੋਬਧਜਾਇਉਤਹੰਨਚਿਤਬੀ

ਕ

੨

ਮੇਰਾ ਕਰੁ ਭੀ ਜੋਗ ਨ ਕਰੁ ਕੇਗਾ ਵਤੁ ਗੁਨਿ ਮਨ ਗਾਯੋ॥

ਇਹ ਸੰਗ ਮੀਡਿਗਨ ਲੈਗੋ ਸੇਜ ਮੇਲੇ ਕਪ ਖੋਲੇ ਕਰੈ॥੬੭੮॥
 ਸੁੰਦਰ ਯੋਜਿਉ ਹਿਕੇ ਮੁਖ ਆਇ ਗਯੋ ਸਭ ਸੇਉ ਨਹੁ ਛਿਨ
 ਮਾਂਹਿ ਜਗ ਯੋਯੋ ਸੁਨਿ ਬਾਤ ਚਕਿਰੈ ਬੈਧੈ ਹਰਿ ਤਾਰਿ ਕੇਸ
 ਮੁੰਹਿ ਚੱਕੁ ਚਲਾਯੋ॥ ਚੱਕੁ ਸੁਰਗ ਸਨੇ ਕੇਤਿ ਨ ਅੰਗ ਨਤ
 ਹੋ ਕੇ ਪੋਰਖ ਨੈਕੁ ਬਸਾਯੋ॥ ਅੰਤ ਖਿਸਾਇ ਚਲੀ ਕਿਰਿਕੇ
 ਕਬਿ ਸਿਖਾ ਮਕਹੈ ਸੇਉ ਭੁਪਤਿ ਘੋਯੋ॥੬੭੯॥ ਕਬਿ
 ਯਾਮੁ ਘੋਯੋ॥ ਸ੍ਰੀ ਬ੍ਰਿਜ ਨਾਇਕ ਕੇ ਜਿਨੁ ਕਬਿ ਸਿਖਾ ਮ
 ਭਨੈ ਨਹਿ ਧਿਆਨ ਲਗਾਯੋ॥ ਅੰਕੁਰ ਭਯੋ ਜੋਗ ਦੀ ਸਥਿ
 ਨਾ ਸੁਗੇਨ ਸਮੇਸ ਮਨ ਘੋਯੋ॥ ਲੋਕ ਪੁਲੇਕ ਕਹੈ ਕਬਿ ਸਿਖਾ
 ਮਸਦਾ ਤਿਹ ਅਪੋਨੇ ਜਨ ਮਗਵਾਯੋ॥੬੮੦॥ ਸੁੰਦਰ ਯੋਜਿ
 ਉਜੀਤਿ ਕੇ ਛੇਰਿ ਯੋਗਨ ਮੈ ਨਿਪ ਜਗਤ ਕਬਿ ਭੁਨੈ ਰੋ
 ॥ ਰਈ ਕਾਟਿ ਸਹੁ ਸੁਭਾ ਤਿਹੋ ਕੀ ਜਿਹੋ ਤੇ ਫੁਨਿ ਚੌਦਹ ਲੇ
 ਕਡਗੈ॥ ਕਰਿ ਕੰਚਨ ਧਾਮੁ ਦੇਤਿ ਹੋ ਕੇ ਦ੍ਰਿਸ ਮੰਗੀ ਸਦਾ ਜੋ
 ਉਪੇਟ ਭਗੈ॥ ਫੁਨਿ ਗਥਿ ਕੈਲਾਜ ਲਈ ਰੂਪ ਦੀ ਬ੍ਰਿਜ ਨਾ
 ਥਾ ਬਿਨਾ ਅਸੀ ਕੋ ਨ ਕਰੈ॥੬੮੧॥ ਚੌਪਈ॥ ਰੇ ਵਤਨ ਗਗਨ
 ਲਧ ਗੁਗਨ ਯੋ॥ ਤਿਖਾ ਸੰਗ ਲੈਹੁ ਲਾਸ ਚਿਤ ਭਯੋ॥ ਸਭ
 ਨਤਹੀ ਮਲਿ ਮਰਾਪੀ ਯੋ॥ ਗਵਤ ਭਯੋ ਉਮੀ ਕੈ ਯੋ
 ॥੬੮੨॥ ਚੌਪਈ॥ ਇਕ ਕਪਿਹੁ ਤੇ ਤਹੁ ਸੇਧ ਆਯੋ॥ ਮਰਾ
 ਸਕਲ ਛੇਰਿ ਘਟ ਗੁਯੋ॥ ਛੇਪੁ ਤਭਯੋ ਸਤੀ ਕਨ ਭਗਿਯੋ॥
 ਮੁਸਲੀ ਪਰ ਅਤਿ ਕੁਪਹਿ ਭਗਿਯੋ॥੬੮੩॥ ਰੋਹਾ॥ ਉਠਿ
 ਛੇ ਮੁਸਲੀ ਭਯੋ ਵੇਉ ਅਸਤੁ ਸੰਭਾਗਿ॥ ਜਿਯੋ ਕਪਿਨ ਚ

ਤਫਿਰਤ ਬਛਿਨ ਮੈ ਰਹੇ ਸੰਘਾਗਿ॥੬੮॥ ਸਵੈ ਯਾ॥ ਬੀਚ
 ਗਜਪੁਰ ਕੇਗਾ ਰੋਸੈ ਦੁਹਿਤ ਕੇ ਦੁਜੈ ਪਨ ਥਿਆਹ ਰੋਯੋ॥ ਭੁਪ
 ਜਿ ਤੇ ਭੁਅਮੰਤ ਲਕੇ ਤਿਨ ਕੇ ਤਕੇ ਹੋ ਬੇਕਾਜ ਚੁਲਾਯੋ॥
 ਅੰਧ ਕੇ ਪੁਤ ਹਿ ਥਿਆਹ ਰੋਯੋ ਸੁਸੁਤਾ ਹੀ ਕੋ ਦੂਰ ਵਤੀਸੁ
 ਨਿਪੋਯੋ॥ ਸਾਚੁ ਤੇ ਇਕ ਕਾਨ ਕੇ ਬਾਲਾ ਕਜੈ ਬਵਤੀਉ
 ਤਿਸੇ ਚਲਿ ਆਯੋ॥੬੯॥ ੭੧॥ ਗਹਿ ਕੈ ਬਹਿ ਯੀਛੁਨਿ
 ਭੁਪ ਸੁਤਾ ਹੁਕੀ ਮਿਅਰਨ ਭੀ ਤਰਡਾ ਹਿਸਿ ਪੋਯੋ॥ ਜੇ ਭਟਤਾ
 ਹਿਸਾਇ ਕੂਜਲਾ ਹਿਯੋ ਸੋਊ ਏਕ ਹੀ ਬਾਨ ਸੰਮਾ ਹਿਯੋ॥ ਧਾ
 ਏ ਪੋਛਿ ਰੋਧੀ ਮਿਏ ਕੈ ਸੁਘਨੈ ਰਲ ਲੈ ਜਬ ਭੁਪ ਪਚਾ
 ਹਿਯੋ ਜੁੰਧ ਭਯੋ ਤਿਹੋ ਠੋਰ ਘਨੈ ਸੋਊ ਯੀ ਮੁਖ ਤੋ ਕਾਚਿ ਮਿਯਾ
 ਮਉਚ ਹਿਯੋ॥੭੦॥ ੭੨॥ ਪਰਬ ਭੀ ਖਮੈ ਲਏ
 ਪਾਗੁ ਕ੍ਰਿਪਾ ਸਤ ਕੇ ਪਭ ਹਿਯੋ ਮਨ ਮੈ॥ ਅਗ ਅੰਕਰਨ ਚ
 ਲਿਯੋ ਹਿਸਿ ਸੰਮਾਟ ਕੇ ਪਾਹਿ ਕੋ ਚਤ ਬੈਤਨ ਮੈ॥ ਛਬ ਪਵ
 ਤ ਭਿਯੋ ਕਾਚਿ ਮਿਯਾ ਮਭਨੈ ਸੋਊ ਯੀ ਏਨ ਸੁਰਨ ਕੈ ਗਨ
 ਮੈ॥ ਜਿ ਮਿਸੁਰ ਜਸੇ ਭਿਤ ਰਿਵਤਨ ਮੈ॥ ਇਹ ਸੋਛ ਬਿਪਾ
 ਵਤ ਭਿਯੋ ਰਨ ਮੈ॥੭੧॥ ੭੩॥ ਜੰਗ ਭਯੋ ਮਿਹੋ ਠੋਰ
 ਨਿਸੰਗ ਸਫਟ ਤੇ ਭੇਦੁ ਹੁੰਦਾ ਤੇ ਭਲਾ ਘਾਇਨ ਲਾਗਿਭ
 ਜੇ ਭਟਯੋ ਮਨ ਖਾਇ ਚਲੈ ਗੁਰੇ ਸਨਿ ਵਲੋ॥ ਬੀਗਛਿ
 ਰੈ ਅਤਿ ਪ੍ਰਮਤ ਹੀ ਸਮੇਨ ਅਤਿ ਪ੍ਰਮਰਾਮ ਤਵ ਲੋ
 ॥ ਬਾਸਨ ਤੇ ਪਨੈ ਮੰਗਨੇ ਪੰਗ ਫਿਰਨ ਬੀਚ ਖਤ ਗਾਪਿ
 ਆਲੋ॥੭੨॥ ੭੪॥ ਸੰਬ ਸਰਾਸਨ ਲੈ ਕਰ ਮੰਬੁ

ਭ

ਏਕਨਕ ਬਾਜਪਗਕਟੇ ਮੁਏਕਨਕ ਮੀਮਹੀਕਟਿਡਗੇ॥

ਬੀਰਹੇਤਿਹੋਰਕਰੇਗੇ॥ ਅੰਗਨਿਹਿਭਜੇਭਟਏਉਪ
 ਮਾਤੇਨਕੀਕਾਬਿਸਮਾਮਉਚੇਗਾ॥ ਸਾਧਕੀਸੰਗਤਿਪਾਇ
 ਮਨੋਜਨੁਪੁੰਨਿਅਕੇਅੰਗਜਪਪਧਯੋ॥ ੬੮੯॥ ਸਵੇਦਗਾ
 ਏਕਨਕੀਦਈਕਾਟਿਭੁਜਾਮੁਏਕਨਕੇਕਰੰਪੀਕਟਿਡਗੇ॥
 ਏਕਕਟੇਅਧਬੀਚਹਿਤੋਰਬਕਾਟਿਰਬੀਚਿਰਬੀਕਮਿਮਾ
 ਗਾਸੀਸਕਟੇਭਟਠਾਢੇਗੇ॥ ਏਕਸੇਨਉਠੇਢਾਢੀਬਿਸਮਾ
 ਮਉਚੇਗਾ॥ ਬੀਰਨਕੇਮਨੋਬਗਾਬਿਖੈਜਨੁਕੁਟੇਏਸੁ
 ਅਨੇਕਫੁਯੋਗੇ॥ ੬੯੦॥ ਸਵੇਦਗਾ॥ ਸੀਜਦੁਬੀਰਕੇਪੁੰਤਜ
 ਬੈਬਹੁਬੀਰਹੇਰਨਮੈਚਹਿਕੈ॥ ਏਕਭਾਜਿਗੇਏਨਮ
 ਰੋਬਹੁਗੇ॥ ਏਕਧਾਇਨਾਏਪਰੇਸਹਿਕੈ॥ ਬਹੁਪੁੰਨੈ
 ਰਖੁਪੁੰਨੈ॥ ਇਹੋਕੇਮਰਾਖੁਪਾਇਪਰੇਕਹਿਕੈ॥ ਏਕਠਾਢ
 ਭਾਏਧਿਧਿਖਾਤਬਲੀਤਿਨਕੇਦੁੰਦੰਤਨੇਮੰਗਹਿ
 ਕੈ॥ ੬੯੧॥ ਸਵੇਦਗਾ॥ ਜੁੱਧਕਿਯੋਸੁਤਕਨਾਇਤੇਨਾਂਹੁੰਨੈ
 ਕਬੈਕਬਹੁੰਨਹਿਕੀਨੈ॥ ਜੁੱਧਏਆਠਰਬੀਬਲਵੰਡ
 ਤਿਨੰਤੁਤੇਏਕਬਲੀਨਹਿਹੀਨੈ॥ ਸੇਮਿਲਿਕੈਕਾਕੈਪ
 ਪਰੇਸੁਤਕਨਕੇਉਪਰਜਾਨਨਦੀਨੈ॥ ਰੋਸਬਛਾਇਮਰਾ
 ਏਕੈਮਾਹਿੰਕਾਕੈਕੈਸਨਤੇਗਹਿਲੀਨੈ॥ ੬੯੨॥ ਤਟਕ
 ੬੯੩॥ ਏਨਬੀਰਨਕੀਜਬਜੀਤਭਈ॥ ਦੁਹਿਤਤਬ
 ਭੁਪਕੀਛੀਨਿਲਈ॥ ਸੇਉਛੀਨਿਕੈਮਦਿਰਆਨਿਧੀ॥
 ਤੁਬਿਧਾਮਨਕੀਸਭਦੁਹਿਕੀ॥ ੬੯੩॥ ਚੰਪਈ॥ ਏਤੈਤੁ
 ਜੋਧਨਹਰਖਜਨਾਯੋ॥ ਉਤਹਹਿਜੁਲਧਰਸੁਨਿਪਯੋ॥

ਸੁਨਿਬਸਦਵਕ੍ਰਪਅਤਿਭਰਿਕੈ॥ ਸਿਖਾਮਭਨੈਮੁਛ
 ਹਿਰਹਿਯੋਧਰਿਕੈ॥ ੪੪੪॥ ਬਿਸੁਦਵਬਾਨ॥ ੨॥ ੪੪॥ ਤਿ
 ਹੰਸੁਧਕਕੋਉਦੁਤਪਠੈਯੋਪੋਤਸੋਧਕਬਿਗਮਗੋਯੋ॥
 ਮੁਸਲੀਧਗਤਿਹੰਡੋਪਠੈਯੋਚਲਿਹਲਧਗਤਿਹੰਪੁ
 ਗੈਅਯੋ॥ ੪੪੫॥ ਮੋਦੇ॥ ੨॥ ੪੪॥ ਅਇਸੁਪਇਪਿਤਕੋਜ
 ਬੈਚਲਿਕੈਬਲਿਭੰਡਗਜੋਪੁਗਅਯੋ॥ ਅਇਸੁਅੰਸੇ
 ਰਯੋਮੋਗਨਿਪਛੇਗਿਏਨੈਸੁਤਅੰਧਸੁਨਯੋ॥ ਸੇਸੁਨਿ
 ਬਤਗਿਸਾਇਗੋਯੋਗਿਹੰਤੋਅਪਨੇਇਹੰਯਜਨਯੋ॥
 ਐਚਿਲਯੋਪੁਗਤਸਭਗਿਯੋਸੋਊਲੈਦੁਹਿਤਾਇਹੰਪੁ
 ਜਨਅਯੋ॥ ੪੪੬॥ ੨॥ ੪੪॥ ਸੰਬਸੰਬਿਖਾਹਸੁਤਕੋ
 ਕਿਯੋਤ੍ਰਜੋਧਨਚਿਤਘਨੈਸੁਖਧਯੋਜਾਨਦਯੋਜਿਹੰ
 ਅੰਤਕਛੁਨਹਿਬਿਪਨਕੋਕਹਿਸਿਖਾਮਸੁਨਯੋ॥ ਭੁਤ
 ਕੋਪੁਤਕੋਸੰਗਹਲਯੁਧੁਲੈਕਰਿਤ੍ਰਰਵਤੀਕੋਸਿਧਯੋ
 ॥ ਸਿਖਾਮਚਾਹੰਤੋਉਤੋਪਿਖਬੋਕਹੰਸਿਖਾਮਭਨੈਚਲਿ
 ਨਰਅਯੋ॥ ੪੪੭॥ ੨॥ ੪੪॥ ਨਰੁਕਮਿਨਕੋਪੁਖਮ
 ਗਿਹੰਮੇਪਹੰਚਿਯੋਅਇਜਾਹੰਕਨੁਬੈਠੁਤੋਉਠਿਲਾ
 ਗੋਰਿਖਪਾਇ॥ ੪੪੮॥ ੨॥ ੪੪॥ ਦੁਸੋਮੰਦਿਰਤੀਤਰਨਰ
 ਰਜਤਭੋਯੋਤਹੰਸਿਖਾਮਨਿਹਰਿਯੋ॥ ਅੰਗੋਯੋਗਿਹੰਸਿਖਾ
 ਮਤਬੈਰਿਖਿਅਨੰਦੋਇਹੰਤੋਉਚਰਿਯੋਯੋਖਤਭੋ
 ਯੋਸਭਹੰਗਿਹੰਸਿਖਾਮਸੋਯੋਕਬਿਸਿਖਾਮਹਿੰਥਸੰਵਾ
 ਰਿਯੋਕਾਨੁਜੁਕਮਨਮੈਮੁਨਿਏਸਸਹੀਕਰਿਕੈਜਗਰੀਸ

ਬਿਚਰਿਯੋ॥੬੬॥੬੬॥ਸਦੇ॥ਭੀਤਿ ਕਹੂੰ ਕਹੂੰ ਗਵਤੈ
ਕਹੂੰ ਹਥ ਲੀਏ ਹਿੰਦੀ ਨ ਬਜਾਵੈ॥ਪੀਵਤੈ ਸੁਕਹੂੰ ਮਰ
ਗਏ ਕਹੂੰ ਲਹਿਕ ਨ ਕੋਲਾ ਡਲਾਵੈ॥ਜੁੰਧ ਕਰੈ ਕਹੂੰ ਮੰ
ਲ ਨ ਸੋ ਕਹੂੰ ਨ ਰਕ ਹਥ ਲੀਏ ਚਮਕਾਵੈ॥ਯੰ ਹਰਿ ਕੋਲ
ਕਰੈ ਤਿਹ ਠੀ ਜਿਹ ਕੋਤ ਕਰੈ ਕੋਊ ਪਸਨ ਪਾਵੈ॥੧੦੦॥

੭

੬੬੬॥ ਯੰ ਗਿਖਿ ਦੇਖਿ ਚਰਿਤ ਹਰਿ ਚਰਨ ਗਹਿਯੋ ਲ
ਪਟਾਇ॥ਚਲਤ ਭਯੋ ਸਭ ਜਗਤ ਕੋ ਕੋਤ ਕਰੈ ਬੇ
ਜਾਇ॥੧੦੦੦॥੬੬੬॥ ਥੰਮ ਮਹੁਰਤ ਸਿਆਮ ਉਠੈ
ਠਿਨਾਇ ਨਿਰੈ ਹਰਿ ਗਿਆਨ ਧੰਗੇ॥ਫਿਰਿ ਸੰਧਿ ਯਿਕੋ ਗਵਿ
ਹੋਤ ਉਦੈ ਸੁਜਲਾ ਜੁਲਿ ਦੈ ਅਸੁ ਮੰਤ੍ਰ ਗੇ॥ਫਿਰਿ ਪਰ
ਕੈ ਸਤ ਮੈ ਇਸੇ ਲੋਕ ਕੋ ਸਿਆਮ ਨਿਤਾ ਪ੍ਰਤਿ ਪੈਨਟੈ
॥ਤਬ ਕਰਮ ਨ ਕੈਨ ਕੈ ਜਗਮੈ ਜਬ ਆਪਨ ਸਿਆਮ
ਜੁਕਰਮ ਕਰੈ॥੧੦੦੨॥੬੬੬॥ ਨਾਇਕੈ ਸਿਆਮ ਜੁਲਾ
ਇਸੁ ਗੰਧ ਭਲੇ ਪਟ ਪਾਇ ਕੈ ਬਹਾਵੈ॥ਆਇਸਿ
ਘਾਸਨ ਉਪਰ ਚੈ ਠਿਕੈ ਸਿਆਮ ਭਲੀ ਬੋਧਿ ਨਿਯਾਵ
ਕਰਾਵੈ॥ਅੰਸੁ ਖਰੇ ਵੇ ਕੋਤ ਤਭ ਲਾਸੁ ਕਥਾ ਕਰਿ ਸੀ
ਨੰਦ ਲਾਲ ਰਿਝੈ ਵੈ॥ਤੋਲਾ ਗਿਆਇ ਕਹੀ ਬਤਿ ਯੰ
ਇਕ ਸੋ ਮੁਖ ਤੋ ਕਬਿਤਾ ਖਸੂਨਾਵੈ॥੧੦੦੩॥੬੬੬॥

੬੬੬੬੬॥ ਸਦੇ॥ ਕਾਨ੍ਹ ਜੋਤੁ ਮਜੀਤਿ ਕੈ ਭੁਪਤਿ
ਛੇਰਿ ਯੰ ਤਿਹ ਭੋਜਨ ਯੋ॥ਮੈਦਲ ਤੇਈ ਸਫੁਹ ਨਿ
ਲੈ ਸੰਗ ਤੇਈ ਸਬਰ ਸੁਜੁੰਧ ਮਚਾਯੋ॥ਕਾਨ੍ਹ ਕੋ ਅੰਤ

ਭਜਾਇਹਿਯੋਮਥੁਰਕੇਬਿਖੈਰਹੇਨੂੰਨਪੋਯੋਥੋਚੇ
 ਕੇਖਈਹੈਲਾਜਮਨੋਤਿਹੋਯੋਜੜਅਪਨੇਕਗਰਬ
 ਯੋ॥੧੦੦੨॥੧੩੪॥ ਤਬਲੋਨਰਕ੍ਰਿਸਨਕੀਸਭਾਪ
 ਹੁੰਚਿਯੋਆਇ॥ਦਿਲੀਕੋਬ੍ਰਿਜਨਾਬਕੋਲੈਚਲਿਯੋ
 ਸੰਗਲਵਾਇ॥੧੦੦੫॥੧੩੫॥ ਸ੍ਰੀਬ੍ਰਿਜਨਾਬਕਹੀ
 ਸਭਸੋਹਮਦਿਲੀਚਲੈਕਿਧੋਤਹੀਕੋਮੈਗੋਜੋਮਤ
 ਵਸਨਕੇਮਨਭੀਤਰਾਵਤਹੈਸੋਭਿਤਬਿਚਰੇ
 ॥ਭੁਧਵਨੈਸੇਕਹਿਯੋਪ੍ਰਭੁਜੁਪ੍ਰਥਮੈਫੁਨਿਦਿਲੀਹੀ
 ਓਸਿਧੈਗੋਪਥਭੀਮਕੋਲੈਸੰਗਾਪਨੇਤੋਤਿਹੋ
 ਸੋਤ੍ਰਕਜਾਇਸੰਘੈ॥੧੦੦੬॥੧੩੬॥ ਭੁਧਵਨੈ
 ਸਭਸੋਤ੍ਰਕੇਮਾਰੁਕਹਿਯੋਸੁਸਭੈਹਰਿਮਾਨਿਯੋ॥
 ਗਥਪ੍ਰਤਿਭਲੇਗਜਬਾਜਨੋਕੋਬ੍ਰਿਜਨਾਇਕਸੈਨ
 ਭਲੇਗਚਿਯੋ॥ਮਿਲਿਟੰਕਅਛੀਮਨਭੰਗਚੜ੍ਹਾਇ
 ਸੁਆਮਿਦਗਸੁਖਮਾਨਿਯੋ॥ਸੁਧਿਕੈਬੋਕੋਨਰਦ
 ਭਜਿਦਯੋਕਹਿਯੋਭੁਧਵਨੈਮਿਲਿਕਾਜਕਿਯੋ॥
 ॥੧੦੦੭॥੧੩੭॥ ਦਿਲੀਸਜਿਸਭਹੀਦਲਾਏ॥ਕ੍ਰਿ
 ਤੀਸੁਤਪਾਇਨਲਪਟਾਏ॥ਜਦੁਪਤਿਕੀਅਤਿਸੇਵਾ
 ਕਰੀ॥ਸਭਮਨਕੀਚਿਤਪਰਹੀ॥੧੦੦੮॥੧੩੮॥ ਕਹੀ
 ਜੁਧਿਸਦਗਬਾਤਇਕਪ੍ਰਭੋਬਿਨਤੀਕਰਤਾਜਪ੍ਰਭੁ
 ਸਵਨਸੁਹਤਰਾਜਸੁਇਤਬਮੈਕੋ॥੧੦੦੯॥੧੩੯॥
 ॥੧੦੧੦॥੧੪੦॥ ਤਬਜਦੁਪਤਿਏਹੋ

ਭੀਤਿ ਸੁਨਯੋ ॥ ਮੈਂ ਇਹ ਕਰ ਜਹੀ ਕੋ ਆਯੋ ॥ ਪਹਿਲੇ
 ਜਗ ਸਿੰਧ ਕੋ ਮੋਹੀ ॥ ਨਾਮ ਜੀ ਗਿਯੋ ਕਬਹੂ ਮਿਓ ਚੋਗੇ ॥
 ੧੦੧ ॥ ਸਵੈ ॥ ਭੀਮ ਪਠਿਯੋ ਤਬ ਪੁਰਬ ਕੋ ਅਰਦ
 ਛਿਨ ਕੋ ਸੁਰਦੇਵ ਪਠਯੋ ॥ ਪੰਛਿਮ ਭੇਜਤ ਭੇਨ ਕੁ
 ਲੰਘਿ ਬਿਵਤ ਇਤੈ ਨਿਪ ਜਗਿ ਯਬਨ ਯੋ ॥ ਪਰਬ
 ਗਿਯੋ ਤਬ ਉਤਰ ਕੋ ਨਬ ਚਿਯੋ ਜਿਹ ਯਾ ਸੰਗ ਜੁੱਧ
 ਮਚਯੋ ॥ ਜਿਹਿ ਘਨੇ ਧਨ ਸਿਖਾ ਮਭਨੈ ਸੁਰਿ ਲੀਪ
 ਤਿਧੈ ਚਲਿ ਅਗੁਨ ਆਯੋ ॥ ੧੦੧ ॥ ਮਦ ਯਾ ॥ ਪੁਰ
 ਬ ਜੀਤਿ ਕੋ ਭੀਮ ਫਿਰਿ ਅਰੁ ਉਤਰ ਜੀਤਿ ਕੋ ਪਰਬ ਅ
 ਯੋ ॥ ਛਿਨ ਜੀਤਿ ਫਿਰਿ ਯੋ ਸੁਰਦੇਵ ਘਨੇ ਚਿਤ ਮੈ
 ਤਿਨ ਭੇਜ ਜਨ ਯੋ ॥ ਪੰਛਿਮ ਜੀਤਿ ਲਯੋ ਨ ਕੁਲੈ
 ਨਿਪ ਕੋ ਤਿਨ ਪਾਇਨ ਪੈਂ ਸਿਰ ਨਿਯੋ ॥ ਯੈ ਸੁਕ ਹਿਯੋ
 ਸਭ ਜੀਤਿ ਲਏ ॥ ਮਸਿੰਧ ਜਗ ਨਹਿ ਜੀਤਨ ਪਾਯੋ
 ॥ ੧੦੧ ॥ ੨ ॥ ਜੁਯਾ ॥ ਗਾਮ ॥ ੩ ॥ ਕਹੀ ਕ੍ਰਿਸਨ ਦ੍ਰਿ
 ਜ ਭੇਖ ਧਰਿਤ ਸੋਹ ਮਰਨ ਚਯੋ ॥ ਭਿਰਿ ਮਸੁੰਧੈ ਕ
 ਸੁਭਟ ਸੈਨ ਸੁਭ ਛੇਰਿ ਕੈ ॥ ੧੦੧ ॥ ੪ ॥ ਯਾ ॥ ਭੇਖ ਧ
 ਰਿਤੁ ਮਥਿ ਪੂਨ ਕੋ ਸੰਗ ਪਰਬ ਭੀਮ ਕੋ ਸਿਖਾ ਮਕ ਹਿਯੋ
 ॥ ੧੦੧ ॥ ੫ ॥ ਤੁਮ ਸੰਗ ਬਿੰਦੁ ਕੋ ਭੇਖ ਰਿਧ ਰਤਨ ਹਿ
 ਜਾਤ ਹਿਯੋ ॥ ਚਿਤ ਚਹਤ ਹੋ ਚਹਿ ਹੋ ਤਿਹ ਤੋ ਫੁਨਿ
 ਏਕ ਲੈ ਕੈ ਕਰ ਬੰਗ ਗਹਿਯੋ ॥ ਕਹਿਯੋ ਫਿਰਿ ਅਪਨ
 ਬਿੰਦੁ ਕੋ ਰੁਪ ਧਰਿਯੋ ਨਹਿ ਕੁਤੋ ਜਤ ਲਹਿਯੋ ॥ ੧੦੧ ॥

ਮਰੈ ਆ ਬਾਮਨ ਭਖ ਜੈ ਬੈਧਿਕੈ ਨਿਪਸਿਧ ਸਭਾ ਕੇ
 ਗਇ ਨਿਪ ਜਾਨੀ ਨੈਨ ਨਿਤ ਮਿਥੈ ਭੁਜਾ ਦੇਤ ਸੁਛੈ ਤਿਨ
 ਕੀ ਸਭ ਗੀਤਿ ਪਿਰਾਨੀ ॥ ਤੇਈ ਸਬ ਗਤਿ ਮਿਥੈ ਹਮ ਸੰਸੇ ਉ
 ਪੈ ਜਿਹੁ ਵ੍ਹਰ ਵਤੀ ਗਜਧਾਨੀ ॥ ਭੇਰ ਲਹਿਯੋ ਸਭ ਹੀ ਛ
 ਲ ਕੈ ਇਹ ਆਖੈ ਹੋ ਗੋਕੁਲ ਨਾਥ ਗੁਮਾਨੀ ॥ ੧੦੧੫ ॥ ੧੦੧੬ ॥
 ੧੦੧੭ ॥ ੧੦੧੮ ॥ ੧੦੧੯ ॥ ੧੦੨੦ ॥ ੧੦੨੧ ॥ ੧੦੨੨ ॥
 ਉਠਿ ਕੈ ਤਾਂ ਭੁਪਤਿ ਕੈ ਇਹ ਭਤਿ ਸੁਨ ਯੋ ॥ ਤੇਈ ਸਬ
 ਗਤਿ ਮਿਥੈ ਹਮਿ ਤੇ ਹਮਿ ਕੈ ਫੈਏ ਕਹਿ ਬਾਭ ਜਯੋ ॥ ਏਤੋ ਪੈ
 ਬੀਕਾ ਵਤੈ ਸੁਇਹੋ ਹਮੈ ਚਿਤ ਮੈ ਅਬ ਆਖੋ ॥
 ਬਾਮਨ ਪੈ ਤੁਹਿ ਸੰਗ ਛੋੜਿ ਕਹਤੈ ਕਹਿ ਜੁਧ ਮਚ
 ਯੋ ॥ ੧੦੧੬ ॥ ਸਦੈ ਆ ਬਲਿ ਮਾਧ ਕੈ ਦੇਹ ਦੀ ਹਮਿ ਕੈ ਸ
 ਭੋ ਹਮਿ ਹੋ ਨ ਬਿਚਾਰਿ ਯੋ ॥ ਕਹਿਯੋ ਕਤ ਨੈ ਭਗਵ
 ਨ ਸੇਭਿ ਛੁਕੁ ਮੰਗਤੈ ਹੋ ਬਿਨੈ ਨ ਬਿਨੈ ॥ ਸੁਨਿ ਗਮ ਜੁਗ ਵ
 ਨ ਮਾਮਿ ਕੈ ਗਜਭਭੀ ਛਨ ਦੇਤਿ ਤੇਨੈ ਲਿਯੋ ॥ ਹਮੈ ਅ
 ਬ ਮੰਗਤੈ ਨਿਪ ਕਿਯੈ ਚੁਪਠਿ ਗਹਿਯੋ ਸਕੁ ਚਤਹਿਯੋ
 ॥ ੧੦੧੭ ॥ ੧੦੧੮ ॥ ੧੦੧੯ ॥ ੧੦੨੦ ॥ ੧੦੨੧ ॥ ੧੦੨੨ ॥
 ਬਿਖੈ ਨਹਿ ਤ ਸਕੈ ਯੋ ॥ ਰਾਸਭਯੋ ਹੀ ਚੰਦ ਸੁਨਿਯੋ ਸੁ
 ਤ ਕਾਜਨ ਲਾਜ ਕੀ ਓਹ ਯੋ ॥ ਮੁੰਡ ਰਯੋ ਮਧੁਕਾਟੀ ਮੁਹ
 ਗਿਰੀ ਕਨ ਸੰਕਿਤ ਮਾਨਭਯੋ ॥ ਜੁਧ ਹਿਚਤੈ ਤੇਨੈ
 ਤੇਤ ਮੈ ਬਕਾ ਬਲ ਘਾਟਿ ਗਯੋ ॥ ੧੦੧੯ ॥ ੧੦੨੦ ॥ ੧੦੨੧ ॥
 ਪੰਛਿ ਮਸੁਰ ਛੋੜਿਯੋ ਸੁਨੀ ਅਉਲਟੀ ਕਿਸਿ ਗਬਤੀ ਅ

ਕਮਾਵੈ। ਸਤਿਨਾਮੁ ਹੈ। ਹਰਿਚੰਦ੍ਰਕੋ ਪਰਨੀਪਗਤਿ।
 ਗਿਧਰਾਤੋ ਪਰਾਵੈ। ਸਿੰਘਚਲੈ। ਟਹਿਕੈ। ਮਿਗਤੋਂ ਗਜਗਜ
 ਉਡਿਯੋਨਤਮਾਗਜਾਵੈ। ਪਾਰਬੀਸਿਆ ਮਕਹਿਓਤਬ
 ਭੁਪਤਤ੍ਰਸਭੈਨੰਤਿ। ਜੁੰਧਮਚਾਵੈ॥੧੦੧੫॥ ਜਾ॥ ੧੧॥
 ਚਾ॥ ਜਾ॥ ਸੈ॥ ਖਾ॥ ਪਰਬਸੈ। ਬ੍ਰਿਜਨਥਜੈ। ਕਬਿਸਿਆ
 ਮਭਨੈ। ਇਹੰ ਭਾਤਿਬਖਾ॥ ਨੈ। ਸੀ। ਬ੍ਰਿਜਨਥਇਹੀ
 ਇਹਪਰਬਭੀਮ। ਇਹੈਤਿਹੰਭੁਪਤਿਜਨੈ। ਕਨੁਭਜਿਯੋ
 ਹਮੇਤੋ। ਇਹੰਬਲਕਖਾ। ਸੰਗਤੋਂ ਲਗਿਹੰਸੁਬਖੈ। ਨੈ। ਜੁੰ
 ਧਕੇਕਰਨਠਾਛਭੇ। ਉਡਿਸਿਆ ਮਕਹੈਕਛੁਤ੍ਰਸਨ
 ਮਾਨੈ॥੧੦੨੦॥ ਮਵੈ॥ ੧੦॥ ਭਗਿਗਦੁਤੀਧਮਪਨੀ। ਇਹ
 ਭੀਮਕੋਆਪੋਕੋਅੰਗਮੰਗਾਈ॥ ਏਕਦਈਕਰਭੀਮ। ਹਿਕੋਇ
 ਕਅਪਨੇਹਾਥਕੇਬੀਚਸੁਹਈ॥ ਗਤਿਕੋਸੋਇਹੈਸੁਖ
 ਪਾਇਸੁਦ੍ਰਿਸਕਰੈਉਡਿਨਿਤਿਲਗਈ॥ ਐਸੇਕਥਾਦੁਹੰ
 ਬੀਗਨਕੀਮਨਬੀਚਬਿਚਾਰਿਕੈਸਿਆਮਸੁਨਈ॥੧੦੨੫॥
 ਮਵੈ॥ ੧੦॥ ਭੀਮਗਦਗਹਿਭੁਪਪੈਮਭਤਭੁਪਗਦਗਹਿ
 ਭੀਮਪੈਮਗੀਰੇਸਭੇਬਲਵਤੋਰੁਉਲੈਕਨਨੁਮੈ
 ਜਨੁਕੇਹਰਿਭਗੀ। ਜੁੰਧਕਰੇਨਮੁਗੈਤਿਹੰਠੇਤੋਬਦਤੋ
 ਤਿਹੰਠੰਜਨੁਖਗੀ॥ ਯੋਉਪਮਾਉਪਜੀਚਤੁਗਨਖੇ
 ਲਤਹੈਫੁਲਬਸੈਖਿਲਗੀ॥੧੦੨੮॥ ਮਵੈ॥ ੧੦॥ ਦਿਵਸ
 ਸਤਈਸਜੁੰਧਭੇਤਬਭੁਪਜਿਤਿਯੋਬਲਭੀਮਹਿ
 ਹਰਿਯੋ। ਸੀ। ਬ੍ਰਿਜਨਥਦਯੋਤਬੰਹੀਬਲਜੁੰਧਕੇਕੁੰਧ

ਕੀਰਪਚਰਿਯੋਲੈਤਿਨ — ਕਾਇਕਰਥਕਭੀਤਰ
 ਚੀਰਦੇਯੋਇੰਭਰਾਨਹਾਰਿਯੋ॥ ਤੇਸੇਹੀਭੀਮਨੈਚੀਰ
 ਯੋਨਿਪਯੋਮੁਖਤੰਕਾਬਿਸਿਆਮਉਚਾਰਿਯੋ॥ ੧੦੨੩॥
 ਸਦੈ॥ ਸਾ॥ ਸਿਕੈਭੁਪਗਏ॥ ਤਹੰਠੀਜਹਥੰਧਕਈਛਨਿ
 ਭੁਪਧਗਾਹਰਿਵਖਤਸੇਕਾਮਟਿਯੋ॥ ਤਨਕੈ॥ ਏਤਸਿਖ
 ਮਜੁਕੇਦਿਗਲਾਜਭਗ॥ ਬੰਧਨਜਾਤੇਕਥ॥ ਤੇਨਕਸ
 ਭਯੋਛਿਨਭੀਤਰਕਾਟਿਡੇਗਾਰਏਛਹਿਸਭੇਕਾਬਿਸਿਆ
 ਮਭਨੈਕੁਨਰਸਸੋਜਬਕਾਨੁਚਗ॥ ੧੦੨੪॥ ਸਦੈ॥
 ਬੰਧਨਕਾਟਿਸਭੇਤਿਨਕੇਤਿਨਕੈਬ੍ਰਿਜਨਾਇਕਅੰਸੇ
 ਉਚੇਗਾਅਨੰਦਚਿਤਕੋਅਪਨੇਅਪਨੇਚਿਤਕੋਸ
 ਭਸੇਕਨਿਵੇਗਾ॥ ਰਾਜਸਮਾਜਜਿਤੋਤੁਮਜਾਇਕੇਸਿਆ
 ਮਭਨੈਧਨਧਾਮਸੰਭੋਗਾਸੀਬ੍ਰਿਜਨਾਥਕਹੀਤਿਹੰਕੈ
 ਤੁਮਾਪਨੇਅਪਨੇਦੇਸਪਧਗੇ॥ ੧੦੨੫॥ ਸਦੈ॥
 ਸਾ॥ ਸਦੈ॥ ਬੰਧਨਛਹਿਕਹਿਯੋਹਰਿਯੋਸਭਭੁਪ
 ਨਤੈਇਹਬਾਤਉਚਗੀ॥ ਰਾਜਸਮਾਜਕਛੂਨਹਿਤੋਹੀ
 ਯਿਅਨਲਹੈਸਾਏਪੈਜਿਯਧਗੀ॥ ਰਾਜਕਰੋਗਇਲਹਿੰ
 ਕਾਬਿਸਿਆਮਕਹਿਯੋਇਹੰਭੀਤਿਮੁਗੀ॥ ਸੇਓਨਮਾਨਿ
 ਕਹੀਹਮੇਯੋਸਸਰਾਹਿਯੋਸੁਧਲੇਤਹਮਗੇ॥ ੧੦੨੬॥
 ਸਦੈ॥ ਉਤਸੀਸਾਨੇਵਾਏਗਏਨਿਪਧਾਮਇਤੈਜਤੁ
 ਗਏਦਿਲੀਮਹਿਅਯੋ॥ ਭੀਮਕਹਿਯੋਸਭਭੇਰਸੁਮੈਬ
 ਲਾਖਾਹੀਕੋਪਾਇਕੈਸਤ੍ਰਿਧਿਯੋਯੋ॥ ਬਿੱਧੁਬੁਲਾਇਭ

ਲੀਥਿਧਿਸੋਠਿਗਿਜਸੁ ਓਇਕਜੋਗਿਮਚਯੋ॥
 ਰੰਭਜੰਗਿਯਕਭਿਯੋਤਬੰਧੀਜਸਦੁੰਰਭਜਿਯੋਬਿਜ
 ਨਥਬਜੋਯੋ॥੧੦੨੧॥**ਜਿਸਦਿਯਬਾਹੁਸਤਪ੍ਰੀਤਿ॥**
ਦੁਖਾਜੋਗਿਸਤਾਇਜਛੋਤਿਨਕੀਪ੍ਰਥਮੈਨਿਪਯੋਕਹਿ
 ਯੋਕੋਨਮਨੈਯੋਕਇਹਲਾਇਕਬੀਗਇਹਿਜਿਹੰਭਾ
 ਮੈਅਛਤੁਕੰਕਮਲੈਯੋਬਿਲਿਉਠਿਯੋਸਹਦਵਤ
 ਬੈਬਿਜਨਾਇਕਲਾਇਕਯਾਹਿਚੜ੍ਹੈਯੋਸ੍ਰੀਬਿਜ
 ਨਥਸਹੀਪ੍ਰਭਹੋਕਬਿਸਿਮਾਮਭਨੈਜਿਹੋਕਬਲਿਜੋ
 ਯੋ॥੧੦੨੨॥**ਸਹਦਵਤਾਚਾਮਦੈਯਾਜਹੀਕੀਸੇਵ**
 ਸਰਾਕਗੀਐਮਨਅੰਨਕਾਜਨਮੈਉਗਛੈਯੋਛਿਰਿ
 ਜੰਜਗਸਭੈਗਿਹਕੇਤਿਹੰਧਿਅਨਕੋਭੀਤਹਚਿਤਲਾ
 ਗੈਯੋ॥ਜਹਿਕੋਭੇਦਪੁਰਾਨਨਤੋਮਤਸਾਧਨਬੇਰਨ
 ਤੋਕਛੁਪੈਯੋ॥ਤਹੀਕੀਸਿਮਾਮਭਨੈਪ੍ਰਥਮੈਉਠਕਕਿ
 ਯੋਨੁਕੰਕਮਭਲਲਗੈਯੋ॥੧੦੨੩॥**ਸਵੰਯਾਯੋਜਬ**
 ਬੈਨਕਹੋਸਹਦਵਤਭੁਪਤਿਕਮਨਮੈਸਚੁਆਯੋ
 ॥ਸ੍ਰੀਬਿਜਨਾਇਕਕੋਮਨਮੈਕਬਿਸਿਮਾਮਸਹੀਪ੍ਰਭਕੈ
 ਠਹਰੈਯੋ॥ਕੰਕਮਅਛਤਭੀਤਿਭਲੀਕਰਿਬੇਰਨਕੀ
 ਪੁਨਭਾਲਚੜ੍ਹੈਯੋ॥ਬੈਠਹੁੰਤੋਸਿਸਪਾਲਤਹੰਅਤਿ
 ਸੋਅਪਨੇਮਨਬੀਰਹਿਸਯੋ॥੧੦੨੪॥**ਸਿੰਘਲਬਾਹੁ**
ਸਕਾਸੀਮਵੰਯਾਬੀਰਬਡਿਯੋਹਮਸਿੰਘਤਜਿਕੋਇਹ
 ਕਾਜਿਹੰਕੰਕਮਭਲਚੜ੍ਹੈਯੋਗੋਕਲਗੀਵਕੇਬੀਚਸ

ਏਹੁ ਗੁਰੂ ਨਿਸੰਮ੍ਹਿ ਲਿਖਿ ਗੋਸਤਖਾਯੋ ॥ ਏਹੁ ਸੁਨੇ ਰੂਪੁ ਸੰਤੁ
 ਕੋ ਗੁਰੂ ਹੋਵਤੀ ਭਜਿ ਪ੍ਰਾਨ ਬਚਾਯੋ ॥ ਏਸੇ ਸੁਨਾ ਏਕੋ
 ਬਤਿ ਯੋ ਅਰੁ ਕਪਹਿ ਸੋ ਅਤਿ ਹੀ ਭਰਿ ਆਯੋ ॥ ੧੦ ॥ ੩੫ ॥
 ੩੫ ॥ ਖੇਲਤ ਭੋਯੋ ਸਿਸਪਾਲਤ ਬੈਸੁ ਸੁਨਾਇ ਸਤਸੰ
 ਭੋਯ ਬਚੈ ਕੋ ॥ ਕਪਭਾਯੋ ਉਠਿ ਠਾਢੁ ਭਯੋ ਸੁਗਰਿ ਸਰ
 ਗਰਾ ਕਰੀਤਰ ਲੈ ਕੋ ॥ ਗੁਜਰੁ ਪ੍ਰੇਮ ਦੁਗਾਇ ਕਹਾਵਤ ਗਰੀ
 ਰਈ ਰੋਉ ਨੈਨ ਨ ਚੈ ਕੋ ॥ ਸੋਸੁਨਿ ਫੁਫੁਕੈ ਬੈਨ ਚਿਤਾ ਰਿ
 ਹਿਯੋ ਬਿਜਨਾਇ ਕੁਜੁ ਚੁਪੁ ਹੋ ਕੋ ॥ ੧੦ ॥ ੩੬ ॥ ਜੋ ॥ ੩੬ ॥ ਫੁਫੁ
 ਬਚਨ ਚਿੰਤਹਿ ਧਰਿਯੋ ॥ ਸਤਗੁਰਿ ਨ ਲੋਕੁ ਪਤਭਰਿ
 ਯੋ ॥ ਸੋਬਠਾ ਫਪੀਤੁ ਸਨਕੀਨੋ ॥ ਤਬ ਜਤੁ ਬੀਰ ਚੱਕ੍ਰ
 ਕਰ ਲੀਨੋ ॥ ੧੦ ॥ ੩੭ ॥ ਕਾਨਜ ਬਾਚੈ ਸਿਸਪਾਲਤ ਸੋ ॥ ਮਰ
 ਲੈ ਕਰ ਚੱਕ੍ਰ ਭਯੋ ਉਠਿ ਠਾਢੁ ਸੁਯੋ ਤਿਹੰ ਸੋ ਗਿਸਿ ਬਤ
 ਕੰਧੀ ॥ ਸੁਨਿ ਫੁਫੁਕੈ ਬੈਨ ਤੁਮੈ ਅਬ ਲੋਤੁ ਹਿਨ ਸਕਿ
 ਯੋ ਨਹਿ ਮੋਨ ਗੰਧੀ ॥ ਸਤਗੁਰਿ ਨ ਤੇ ਬਛੈ ਏਕ ਕਹੀ ਤੁਹਿ
 ਜਾਨਤ ਅਪਨੀ ਮ੍ਰਿਤੁ ਚੰਧੀ ॥ ਪਿਖਿ ਹੋ ਸਭ ਭੁਪ ਜਿ ਤੇ
 ਇਹ ਠਾਢੁ ਅਬੋਹੰ ਹੀ ਨੁਹੈ ਹੋ ਕਿਤੁ ਹੀ ਨਹੀ ॥ ੧੦ ॥ ੩੮ ॥ ੩੮ ॥
 ੩੮ ॥ ਏਹੁ ਗੁਰੂ ਨਿਸੰਮ੍ਹਿ ਲਿਖਿ ਗੋਸਤਖਾਯੋ ॥ ਏਹੁ ਸੁਨੇ ਰੂਪੁ ਸੰਤੁ
 ਕੋ ਗੁਰੂ ਹੋਵਤੀ ਭਜਿ ਪ੍ਰਾਨ ਬਚਾਯੋ ॥ ਏਸੇ ਸੁਨਾ ਏਕੋ
 ਬਤਿ ਯੋ ਅਰੁ ਕਪਹਿ ਸੋ ਅਤਿ ਹੀ ਭਰਿ ਆਯੋ ॥ ੧੦ ॥ ੩੯ ॥
 ੩੯ ॥ ਖੇਲਤ ਭੋਯੋ ਸਿਸਪਾਲਤ ਬੈਸੁ ਸੁਨਾਇ ਸਤਸੰ
 ਭੋਯ ਬਚੈ ਕੋ ॥ ਕਪਭਾਯੋ ਉਠਿ ਠਾਢੁ ਭਯੋ ਸੁਗਰਿ ਸਰ
 ਗਰਾ ਕਰੀਤਰ ਲੈ ਕੋ ॥ ਗੁਜਰੁ ਪ੍ਰੇਮ ਦੁਗਾਇ ਕਹਾਵਤ ਗਰੀ
 ਰਈ ਰੋਉ ਨੈਨ ਨ ਚੈ ਕੋ ॥ ਸੋਸੁਨਿ ਫੁਫੁਕੈ ਬੈਨ ਚਿਤਾ ਰਿ
 ਹਿਯੋ ਬਿਜਨਾਇ ਕੁਜੁ ਚੁਪੁ ਹੋ ਕੋ ॥ ੧੦ ॥ ੪੦ ॥ ਜੋ ॥ ੪੦ ॥ ਫੁਫੁ
 ਬਚਨ ਚਿੰਤਹਿ ਧਰਿਯੋ ॥ ਸਤਗੁਰਿ ਨ ਲੋਕੁ ਪਤਭਰਿ
 ਯੋ ॥ ਸੋਬਠਾ ਫਪੀਤੁ ਸਨਕੀਨੋ ॥ ਤਬ ਜਤੁ ਬੀਰ ਚੱਕ੍ਰ
 ਕਰ ਲੀਨੋ ॥ ੧੦ ॥ ੪੧ ॥ ਕਾਨਜ ਬਾਚੈ ਸਿਸਪਾਲਤ ਸੋ ॥ ਮਰ
 ਲੈ ਕਰ ਚੱਕ੍ਰ ਭਯੋ ਉਠਿ ਠਾਢੁ ਸੁਯੋ ਤਿਹੰ ਸੋ ਗਿਸਿ ਬਤ
 ਕੰਧੀ ॥ ਸੁਨਿ ਫੁਫੁਕੈ ਬੈਨ ਤੁਮੈ ਅਬ ਲੋਤੁ ਹਿਨ ਸਕਿ
 ਯੋ ਨਹਿ ਮੋਨ ਗੰਧੀ ॥ ਸਤਗੁਰਿ ਨ ਤੇ ਬਛੈ ਏਕ ਕਹੀ ਤੁਹਿ
 ਜਾਨਤ ਅਪਨੀ ਮ੍ਰਿਤੁ ਚੰਧੀ ॥ ਪਿਖਿ ਹੋ ਸਭ ਭੁਪ ਜਿ ਤੇ
 ਇਹ ਠਾਢੁ ਅਬੋਹੰ ਹੀ ਨੁਹੈ ਹੋ ਕਿਤੁ ਹੀ ਨਹੀ ॥ ੧੦ ॥ ੪੨ ॥ ੪੨ ॥
 ੪੨ ॥ ਏਹੁ ਗੁਰੂ ਨਿਸੰਮ੍ਹਿ ਲਿਖਿ ਗੋਸਤਖਾਯੋ ॥ ਏਹੁ ਸੁਨੇ ਰੂਪੁ ਸੰਤੁ
 ਕੋ ਗੁਰੂ ਹੋਵਤੀ ਭਜਿ ਪ੍ਰਾਨ ਬਚਾਯੋ ॥ ਏਸੇ ਸੁਨਾ ਏਕੋ
 ਬਤਿ ਯੋ ਅਰੁ ਕਪਹਿ ਸੋ ਅਤਿ ਹੀ ਭਰਿ ਆਯੋ ॥ ੧੦ ॥ ੪੩ ॥
 ੪੩ ॥ ਖੇਲਤ ਭੋਯੋ ਸਿਸਪਾਲਤ ਬੈਸੁ ਸੁਨਾਇ ਸਤਸੰ
 ਭੋਯ ਬਚੈ ਕੋ ॥ ਕਪਭਾਯੋ ਉਠਿ ਠਾਢੁ ਭਯੋ ਸੁਗਰਿ ਸਰ
 ਗਰਾ ਕਰੀਤਰ ਲੈ ਕੋ ॥ ਗੁਜਰੁ ਪ੍ਰੇਮ ਦੁਗਾਇ ਕਹਾਵਤ ਗਰੀ
 ਰਈ ਰੋਉ ਨੈਨ ਨ ਚੈ ਕੋ ॥ ਸੋਸੁਨਿ ਫੁਫੁਕੈ ਬੈਨ ਚਿਤਾ ਰਿ
 ਹਿਯੋ ਬਿਜਨਾਇ ਕੁਜੁ ਚੁਪੁ ਹੋ ਕੋ ॥ ੧੦ ॥ ੪੪ ॥ ਜੋ ॥ ੪੪ ॥ ਫੁਫੁ
 ਬਚਨ ਚਿੰਤਹਿ ਧਰਿਯੋ ॥ ਸਤਗੁਰਿ ਨ ਲੋਕੁ ਪਤਭਰਿ
 ਯੋ ॥ ਸੋਬਠਾ ਫਪੀਤੁ ਸਨਕੀਨੋ ॥ ਤਬ ਜਤੁ ਬੀਰ ਚੱਕ੍ਰ
 ਕਰ ਲੀਨੋ ॥ ੧੦ ॥ ੪੫ ॥ ਕਾਨਜ ਬਾਚੈ ਸਿਸਪਾਲਤ ਸੋ ॥ ਮਰ
 ਲੈ ਕਰ ਚੱਕ੍ਰ ਭਯੋ ਉਠਿ ਠਾਢੁ ਸੁਯੋ ਤਿਹੰ ਸੋ ਗਿਸਿ ਬਤ
 ਕੰਧੀ ॥ ਸੁਨਿ ਫੁਫੁਕੈ ਬੈਨ ਤੁਮੈ ਅਬ ਲੋਤੁ ਹਿਨ ਸਕਿ
 ਯੋ ਨਹਿ ਮੋਨ ਗੰਧੀ ॥ ਸਤਗੁਰਿ ਨ ਤੇ ਬਛੈ ਏਕ ਕਹੀ ਤੁਹਿ
 ਜਾਨਤ ਅਪਨੀ ਮ੍ਰਿਤੁ ਚੰਧੀ ॥ ਪਿਖਿ ਹੋ ਸਭ ਭੁਪ ਜਿ ਤੇ
 ਇਹ ਠਾਢੁ ਅਬੋਹੰ ਹੀ ਨੁਹੈ ਹੋ ਕਿਤੁ ਹੀ ਨਹੀ ॥ ੧੦ ॥ ੪੬ ॥ ੪੬ ॥
 ੪੬ ॥ ਏਹੁ ਗੁਰੂ ਨਿਸੰਮ੍ਹਿ ਲਿਖਿ ਗੋਸਤਖਾਯੋ ॥ ਏਹੁ ਸੁਨੇ ਰੂਪੁ ਸੰਤੁ
 ਕੋ ਗੁਰੂ ਹੋਵਤੀ ਭਜਿ ਪ੍ਰਾਨ ਬਚਾਯੋ ॥ ਏਸੇ ਸੁਨਾ ਏਕੋ
 ਬਤਿ ਯੋ ਅਰੁ ਕਪਹਿ ਸੋ ਅਤਿ ਹੀ ਭਰਿ ਆਯੋ ॥ ੧੦ ॥ ੪੭ ॥
 ੪੭ ॥ ਖੇਲਤ ਭੋਯੋ ਸਿਸਪਾਲਤ ਬੈਸੁ ਸੁਨਾਇ ਸਤਸੰ
 ਭੋਯ ਬਚੈ ਕੋ ॥ ਕਪਭਾਯੋ ਉਠਿ ਠਾਢੁ ਭਯੋ ਸੁਗਰਿ ਸਰ
 ਗਰਾ ਕਰੀਤਰ ਲੈ ਕੋ ॥ ਗੁਜਰੁ ਪ੍ਰੇਮ ਦੁਗਾਇ ਕਹਾਵਤ ਗਰੀ
 ਰਈ ਰੋਉ ਨੈਨ ਨ ਚੈ ਕੋ ॥ ਸੋਸੁਨਿ ਫੁਫੁਕੈ ਬੈਨ ਚਿਤਾ ਰਿ
 ਹਿਯੋ ਬਿਜਨਾਇ ਕੁਜੁ ਚੁਪੁ ਹੋ ਕੋ ॥ ੧੦ ॥ ੪੮ ॥ ਜੋ ॥ ੪੮ ॥ ਫੁਫੁ
 ਬਚਨ ਚਿੰਤਹਿ ਧਰਿਯੋ ॥ ਸਤਗੁਰਿ ਨ ਲੋਕੁ ਪਤਭਰਿ
 ਯੋ ॥ ਸੋਬਠਾ ਫਪੀਤੁ ਸਨਕੀਨੋ ॥ ਤਬ ਜਤੁ ਬੀਰ ਚੱਕ੍ਰ
 ਕਰ ਲੀਨੋ ॥ ੧੦ ॥ ੪੯ ॥ ਕਾਨਜ ਬਾਚੈ ਸਿਸਪਾਲਤ ਸੋ ॥ ਮਰ
 ਲੈ ਕਰ ਚੱਕ੍ਰ ਭਯੋ ਉਠਿ ਠਾਢੁ ਸੁਯੋ ਤਿਹੰ ਸੋ ਗਿਸਿ ਬਤ
 ਕੰਧੀ ॥ ਸੁਨਿ ਫੁਫੁਕੈ ਬੈਨ ਤੁਮੈ ਅਬ ਲੋਤੁ ਹਿਨ ਸਕਿ
 ਯੋ ਨਹਿ ਮੋਨ ਗੰਧੀ ॥ ਸਤਗੁਰਿ ਨ ਤੇ ਬਛੈ ਏਕ ਕਹੀ ਤੁਹਿ
 ਜਾਨਤ ਅਪਨੀ ਮ੍ਰਿਤੁ ਚੰਧੀ ॥ ਪਿਖਿ ਹੋ ਸਭ ਭੁਪ ਜਿ ਤੇ
 ਇਹ ਠਾਢੁ ਅਬੋਹੰ ਹੀ ਨੁਹੈ ਹੋ ਕਿਤੁ ਹੀ ਨਹੀ ॥ ੧੦ ॥ ੫੦ ॥ ੫੦ ॥

ਸਾਵੇਰਾ ਕਭਯੋ ਜੋ ਚਮਕਾਇ ਕੈ ਚੰਕ੍ਰਿ ਐਸੇ ਕਹਿਯੋ
 ਤੁਹਿ ਮਾਭਿਡੰਗੋ ਗੁਜਰਤ ਤੇ ਤੋਛੰ ਤੀਕਾਇ ਕੈ ਐਸੇ
 ਸਭਾ ਕੇ ਬੀਚੇ ਰੰਗੋ ਮਾਤ ਸੁਭਾਤ ਅਰੁ ਤਤ ਕੀ ਸੋਧ
 ਰੇਤੁ ਐ ਮਹਿ ਤੋ ਨਹਿ ਆਪੁ ਮਹੰਗੋ ਕ੍ਰੋਧੁ ਕ੍ਰਮ ਨਿਕੋਧਾ
 ਕੋ ਹਰਿ ਤੇ ਸੰਗ ਅਜੁ ਨਿਰਾਨ ਕਰੰਗੋ ॥੧੦੩੬॥ ਕਨਕ
 ਧੰਮਾ ਪਾਠੇ ਸੋ ਮਧੇ ਧਾ ਕੋ ਪ੍ਰਚੰਡ ਕਿਯੋ ਤਬ ਸਿ
 ਮਜ ਬਏ ਬਤਿ ਯੀ ਸਿਸ ਪਾਲੰਹਿ ਤਾ ਖੀ ਕਨਕ ਕਹਿ
 ਜੜ੍ਹ ਚਹਤ ਮਿਤੁ ਕਿਯੋ ਸੁਭ ਲੇਗਨ ਸੁਗਮਾ ਖੀ
 ਚੰਕ੍ਰ ਸੁਰਗ ਸਨ ਲੇਕਰ ਭੀਤ ਕੁਰਿ ਸੁਭਾ ਸਭ ਹੀ ਸੋਧਿ
 ਨਾਖੀ ਪਾਵਤ ਭਿਯੋ ਕਥਿ ਸਿਮਾ ਮਕ੍ਰੇ ਸੁਭ ਯੋਤਿ
 ਕੇ ਬਧੋ ਕੇ ਅਭਿਲਾਖੀ ॥੧੦੩੭॥ ਮਧੇ ਧਾ ਪਾਵਤ ਭਿ
 ਬ੍ਰਿਜਨਾਇਕ ਜੁਇਤ ਤੇ ਉਤਤੇ ਸੋਧੁ ਸਾਮ੍ਹਿ ਆਯੋ
 ਮੇਸ ਬਛਾਇ ਪਨੈ ਚਿਤ ਮੈਤ ਕਿਕੋਤਿ ਸੰਤ੍ਰਕੋ ਚੰ
 ਕ੍ਰ ਚਲਾਯੋ ਜਾਇ ਲਗਿਯੋ ਤਿਹ ਕਰ ਬਿਖੋ ਕੋਟਿ ਰੇਤ
 ਭਯੋ ਛੁਟਿ ਭੁਧ ਅਯੋ ਯੋਧ ਮਾਊ ਪਜੀ ਜਿਯੋ
 ਮੈਂਦਿ ਵੈਤੋ ਗਵੈ ਕਮਨੈ ਮਾਗਿ ਗਯੋ ॥੧੦੩੮॥ ਧਵੈ
 ਕਾਟਿ ਕੈ ਸੀਸ ਰਯੋ ਸਿਸ ਪਾਲ ਕੋ ਕੋਪ ਭਗਿਯੋ ਵੈਉ
 ਨੈਨ ਨਚਵੈ ਕੋਨ ਬਲੀ ਇਥੇ ਬੀਚ ਸਭਾ ਕੇ ਹੋਮ
 ਸੋਧੁ ਜੁਧ ਮਚਵੈ ਪਥ ਭੀਮ ਤੇ ਆਰਿਕ ਬੀਰ
 ਹੋਰੁ ਪ੍ਰਭੂ ਅਤਿ ਹੀਰਾ ਆਵੈ ਸੁਰਗ ਐਸੇ ਸੁਹ
 ਪਕੇਉ ਪਗਿ ਮਾਮਕ ਬੀਸੁ ਹੋਧੈ ਬਲਿ ਜਾਵੈ ॥੧੦੩੯॥

Digitized by Panjab Digital Library | www.panjabdigilib.org

ਜਗਿਆਨਿਹ ਰਿਜੁ ਪਿਸਦਿ ਰੋਕੈ ਮਨ ਭੀ ਤਰੋਕੈ ਰੋਕੈ ਪਥ
 ਸੋਯੋ॥ ਪੁਰੋਕੇ ਪੁਤ੍ਰ ਨ ਜਗਿਆ ਕਿਯੋ ਭੀ ਤਿਹ ਤੋਇ ਨੋਕੇ ਜ
 ਗੈ ਜਸੁ ਛੋਯੋ॥ ਐਸੇ ਨ ਲੋਕ ਬਿਖੈ ਹੋਸੇ ਜਸੋ ਤ
 ਭਯੋ ਕਹਿ ਸਿਆ ਮਸੁ ਨ ਯੋ॥ ਭੀਖ ਮਤੋਂ ਸੁਤ ਸੁਗਜੁ ਤੋ
 ਨਹੀ ਹਮ ਤੋਂ ਐਸੇ ਜਗਿਯੋ ਆਯੋ॥ ੧੦੫੪॥ ਅਥ ਰ
 ਜਾ ਜਾ ਪਸਾਦਿ ਮਸਤਾ ਬਨ ਵਨ ਮਯੋ॥ ਸਵੇ ਯਾ॥ ਮੈ ਇਕ
 ਦੰਤੁ ਤੋਤਿ ਨ ਆਇ ਕੇ ਸੁੰਦਰ ਏਕ ਸਭਾ ਸੁ ਬਨ ਈ॥
 ਲਜਿ ਤੋਇ ਇਹੋ ਅਮਰ ਵਤਿ ਐਸੀ ਪ੍ਰਭਾਇ ਹੁ
 ਮਹਿ ਆਈ॥ ਬੈਠੈ ਬਿਗਾਜਤ ਭੁਪਤੀ ਜਦੁ ਬੀਰ
 ਲੀਏ ਸੰਗ ਚੋਰੇ ਈਭਾਈ॥ ਸਿਆ ਮਭਨੈ ਤਿਹ ਆਭਾਇ
 ਕੀਉ ਪਸਾ ਮੁਖ ਤੋ ਬਗਨੀ ਨਹਿ ਜਾਈ॥ ੧੦੫੫॥ ਸਵੈ
 ॥ ਨੀਰ ਛੋਰੈ ਕੁੰਚਾਰ ਰਿਛੋਂ ਤਨ ਛੁਟਤ ਪੈ ਕੁੰਚੋਂ ਰੋਕੁ
 ਗਾਮ ਲਭੈ ਕੁੰਚ ਮੋਤ ਕਰੀ ਕੁੰਚ ਨ ਚਤ ਬੇਸਿਨ ਕੇ
 ਸੁ ਅਖੋਗਾ ਬਜਲ ਰੋਕੁੰ ਸਾਜ ਸੋਭੇ ਟਛਾ ਜਤੋ
 ਅਤਿ ਗੋਲਾ ਭੋਲਾ ਗਾਹ ਜਤ ਸ੍ਰੀ ਬਿਜਨਾ ਬਤਹੀ ਜ
 ਮਿਤਾ ਰਨ ਮੈ ਸਸਿ ਸਿਆ ਮਉ ਚੋਗੇ॥ ੧੦੫੬॥ ਸਵੈ ਯਾ॥ ਜ
 ਤਿਲ ਸੈ ਕੁੰਬੋਂ ਜਨ ਕੀ ਕੁੰਝ ਲਾਲ ਲਗੇ ਛਬਿ ਮੰ
 ਵਿਰਪਾਵੈ॥ ਨਗਨ ਕੋ ਪੁਰੋਕ ਪੁਰੀ ਸੁਰੇ ਬਿਪ੍ਰਭਾਜਿ
 ਹੰਸੀ ਸਨਿ ਵੈਵੈ॥ ਗੀਤਿ ਹੋ ਜਿਹੋ ਦੇਖਿ ਚਤੁਰ ਮੁਖ ਹੋ
 ਪ੍ਰਭਾ ਸਿਵ ਸੋਲ ਲਚੈਵੈ॥ ਭੁਮਿ ਜਹੰ ਤਹੰ ਨੀਰ ਸੋਲਾ
 ਗਤ ਨੀਰ ਜਹੰ ਨਹਿ ਚੀਨੈ ਬੇ ਆਵੈ॥ ੧੦੫੭॥ ਅਥ ਰ

ਜਪਿਸਾਹਿਬੁ ਹਰਿਗੁਰਗ੍ਰੰਥਸਾਹਿਬਾ ॥ ਅਸੀਸ
 ਕਰਿਕੈਸੁਜਪਿਸਟਰ ਅੰਧਕੈਬਾਲਕਬੋਲਿਪਚ
 ਯੋ॥ ਸੁਰਜੋਕੇਸੁਤਸੰਗਲੀਏਅਰਭੀਖਮਮਨਭਰਿਯੋ
 ਸੋਭਿਅਯੋ॥ ਕ੍ਰਮਿਜਹੰਤੁਤੀਤਹਿਲਾਖਿਜਲਿਬਾ
 ਰਿਹੰਤੁਤੁਮਿਜਨਯੋਜਾਇਨਿਸੰਗਪਰਿਯੋਜਲਮੈ
 ਕਬਿਸਿਖਾਮਕਹੈਕਛੁਭੇਰਨਧਯੋ॥ ੧੦੫੮ ॥ ੨੨ ॥
 ਜਾਇਪਰਿਯੋਤਬਹੀਸਰਸੈਤਨਬਸਤਪਰਪੁਨਿਬੁ
 ਭਿਗਯੋਯੋ॥ ਬੁਭਤਜੋਨਿਕਸਿਯੋਸੋਭਿਭੁਪਤਿਚਿਤਵਿ
 ਖੇਅਤਿਕੋਪਕਯੋਯੋ॥ ਕਾਨ੍ਹਜੁਭਰਉਤਰਨਕੋਹਿਤਅੰ
 ਖਸੰਭੀਮਹਿਭੇਦਯੋਯੋ॥ ਸੋਇਹੰਤੁਤਿਸੋਬੋਲਿਉ
 ਠਿਯੋਅਰਅੰਧਕੈਅੰਧਹਿਪੁਤਭਯੋਯੋ॥ ੧੦੫੯ ॥ ੨੩ ॥
 ਜਾਇਪਰਿਯੋਤਬਹੀਸਰਸੈਤਨਬਸਤਪਰਪੁਨਿਬੁ
 ਭਿਗਯੋਯੋ॥ ਬੁਭਤਜੋਨਿਕਸਿਯੋਸੋਭਿਭੁਪਤਿਚਿਤਵਿ
 ਖੇਅਤਿਕੋਪਕਯੋਯੋ॥ ਕਾਨ੍ਹਜੁਭਰਉਤਰਨਕੋਹਿਤਅੰ
 ਖਸੰਭੀਮਹਿਭੇਦਯੋਯੋ॥ ਸੋਇਹੰਤੁਤਿਸੋਬੋਲਿਉ
 ਠਿਯੋਅਰਅੰਧਕੈਅੰਧਹਿਪੁਤਭਯੋਯੋ॥ ੧੦੬੦ ॥ ੨੪ ॥
 ਜਾਇਪਰਿਯੋਤਬਹੀਸਰਸੈਤਨਬਸਤਪਰਪੁਨਿਬੁ
 ਭਿਗਯੋਯੋ॥ ਬੁਭਤਜੋਨਿਕਸਿਯੋਸੋਭਿਭੁਪਤਿਚਿਤਵਿ
 ਖੇਅਤਿਕੋਪਕਯੋਯੋ॥ ਕਾਨ੍ਹਜੁਭਰਉਤਰਨਕੋਹਿਤਅੰ
 ਖਸੰਭੀਮਹਿਭੇਦਯੋਯੋ॥ ਸੋਇਹੰਤੁਤਿਸੋਬੋਲਿਉ
 ਠਿਯੋਅਰਅੰਧਕੈਅੰਧਹਿਪੁਤਭਯੋਯੋ॥ ੧੦੬੧ ॥ ੨੫ ॥
 ਜਾਇਪਰਿਯੋਤਬਹੀਸਰਸੈਤਨਬਸਤਪਰਪੁਨਿਬੁ
 ਭਿਗਯੋਯੋ॥ ਬੁਭਤਜੋਨਿਕਸਿਯੋਸੋਭਿਭੁਪਤਿਚਿਤਵਿ
 ਖੇਅਤਿਕੋਪਕਯੋਯੋ॥ ਕਾਨ੍ਹਜੁਭਰਉਤਰਨਕੋਹਿਤਅੰ
 ਖਸੰਭੀਮਹਿਭੇਦਯੋਯੋ॥ ਸੋਇਹੰਤੁਤਿਸੋਬੋਲਿਉ
 ਠਿਯੋਅਰਅੰਧਕੈਅੰਧਹਿਪੁਤਭਯੋਯੋ॥ ੧੦੬੨ ॥ ੨੬ ॥
 ਜਾਇਪਰਿਯੋਤਬਹੀਸਰਸੈਤਨਬਸਤਪਰਪੁਨਿਬੁ
 ਭਿਗਯੋਯੋ॥ ਬੁਭਤਜੋਨਿਕਸਿਯੋਸੋਭਿਭੁਪਤਿਚਿਤਵਿ
 ਖੇਅਤਿਕੋਪਕਯੋਯੋ॥ ਕਾਨ੍ਹਜੁਭਰਉਤਰਨਕੋਹਿਤਅੰ
 ਖਸੰਭੀਮਹਿਭੇਦਯੋਯੋ॥ ਸੋਇਹੰਤੁਤਿਸੋਬੋਲਿਉ
 ਠਿਯੋਅਰਅੰਧਕੈਅੰਧਹਿਪੁਤਭਯੋਯੋ॥ ੧੦੬੩ ॥ ੨੭ ॥
 ਜਾਇਪਰਿਯੋਤਬਹੀਸਰਸੈਤਨਬਸਤਪਰਪੁਨਿਬੁ
 ਭਿਗਯੋਯੋ॥ ਬੁਭਤਜੋਨਿਕਸਿਯੋਸੋਭਿਭੁਪਤਿਚਿਤਵਿ
 ਖੇਅਤਿਕੋਪਕਯੋਯੋ॥ ਕਾਨ੍ਹਜੁਭਰਉਤਰਨਕੋਹਿਤਅੰ
 ਖਸੰਭੀਮਹਿਭੇਦਯੋਯੋ॥ ਸੋਇਹੰਤੁਤਿਸੋਬੋਲਿਉ
 ਠਿਯੋਅਰਅੰਧਕੈਅੰਧਹਿਪੁਤਭਯੋਯੋ॥ ੧੦੬੪ ॥ ੨੮ ॥
 ਜਾਇਪਰਿਯੋਤਬਹੀਸਰਸੈਤਨਬਸਤਪਰਪੁਨਿਬੁ
 ਭਿਗਯੋਯੋ॥ ਬੁਭਤਜੋਨਿਕਸਿਯੋਸੋਭਿਭੁਪਤਿਚਿਤਵਿ
 ਖੇਅਤਿਕੋਪਕਯੋਯੋ॥ ਕਾਨ੍ਹਜੁਭਰਉਤਰਨਕੋਹਿਤਅੰ
 ਖਸੰਭੀਮਹਿਭੇਦਯੋਯੋ॥ ਸੋਇਹੰਤੁਤਿਸੋਬੋਲਿਉ
 ਠਿਯੋਅਰਅੰਧਕੈਅੰਧਹਿਪੁਤਭਯੋਯੋ॥ ੧੦੬੫ ॥ ੨੯ ॥
 ਜਾਇਪਰਿਯੋਤਬਹੀਸਰਸੈਤਨਬਸਤਪਰਪੁਨਿਬੁ
 ਭਿਗਯੋਯੋ॥ ਬੁਭਤਜੋਨਿਕਸਿਯੋਸੋਭਿਭੁਪਤਿਚਿਤਵਿ
 ਖੇਅਤਿਕੋਪਕਯੋਯੋ॥ ਕਾਨ੍ਹਜੁਭਰਉਤਰਨਕੋਹਿਤਅੰ
 ਖਸੰਭੀਮਹਿਭੇਦਯੋਯੋ॥ ਸੋਇਹੰਤੁਤਿਸੋਬੋਲਿਉ
 ਠਿਯੋਅਰਅੰਧਕੈਅੰਧਹਿਪੁਤਭਯੋਯੋ॥ ੧੦੬੬ ॥ ੩੦ ॥

੩

ਹੋ ਚਿਤ ਮੈਂ ਠਹਰਾਯੋ॥੧੦੬॥ ਸਦੈ ਯਾ॥ ਬੇੜੀ ਕਿਦਰ
 ਕੇ ਭੀਤਰ ਜਾਇ ਕੈ ਸੇਵਕੀ ਮਹਾਰੂਰ ਗਿਝੇਯੋ॥ ਲੈ
 ਕੇ ਬਿਖਾਨ ਚਾਹਿਓ ਉਤਤੇ ਜਬ ਹੀ ਹਰਿ ਕੇ ਬਧ
 ਕ ਬਧਾਯੋ॥ ਦੂਰ ਵਤੀ ਪੁਕੇ ਭੀਤਰ ਆਇ ਕੈ ਕਾਨ੍ਹਕੇ
 ਪੁੰਡ ਸੋ ਜੁਧ ਮਚਾਯੋ ਸੋ ਸੁਨਿ ਸਿਆਮ ਬਿਰਾ ਲੈ ਕੈ
 ਕੁਪਤੋ ਸਿਆਮ ਭਨੈ ਤਿਹ ਠਹਰਿ ਸਿਧਾਯੋ॥੧੦੬॥ ੨॥ ਮ
 ਖਰਨ ਜਗਤ ਨਹਿ ਸਟਿਰ ਤਾਇ ਰਹਿ ਚਿਤੁ ਰਾਖਾ॥ ੧੦੬॥
 ੩॥ ਸਦੈ ਯਾ॥ ਦੂਰ ਵਤੀ ਪੁਕੇ ਬੀਚ ਜਬੈ ਹਰਿ ਜੁਗ
 ਯਤੋ ਸੋ ਉਸਤਿ ਹਰਿਯੋ॥ ਸਿਆਮ ਭਨੈ ਤਬ ਹੀ ਤਿ
 ਹ ਕੈ ਲਗੇ ਹਮ ਸੋ ਬਿਜਨ ਬਉ ਚਾਹਿਯੋ॥ ਯੋ ਸੁਨਿ
 ਵ ਬਤਿ ਯੋ ਹਰਿ ਕੈ ਸਿਕਾਨ ਪ੍ਰਮਾਨ ਲੈ ਬਨ ਪ੍ਰਹ
 ਰਿਯੋ॥ ਮਾਨਤ ਚੀ ਅਤਿ ਪਾਵ ਕਉ ਪਰਕਾਸੁ ਬੁਝਾਇ
 ਬੇਕੈ ਪਿਤਰੁ ਰਿਯੋ॥੧੦੬॥ ੩॥ ਸਦੈ ਯਾ॥ ਸਮਤ ਭਿਯੋ
 ਅਰਿ ਬਾਨ ਜਬੈ ਹਰਿ ਸਿਖੰਦਨ ਤਾਹੀ ਕੀ ਓਹ ਪਵਾਯੋ॥
 ਆਵਤ ਭਿਯੋ ਉਤਤੇ ਅਹਿ ਸੇਇ ਤਤੇ ਏਉਗੇ ਮਿਲਿ
 ਕੈ ਰਨ ਪਾਯੋ॥ ਸਿਖੰਦਨੁ ਬਲਕੇ ਸੰਗ ਸਿਖੰਦਨ ਛਾਹਿ
 ਰਯੋ ਕ ਬਿਯੋ ਜਸੁ ਗਾਯੋ॥ ਜਿਯੋ ਸਹਬਾਜ ਮਨੋ ਚਕ
 ਵਾ ਸੰਗੇ ਏਕ ਪਕਾ ਪੁਕੇ ਮਾਗਿ ਗਾਯੋ॥੧੦੬॥ ੪॥ ਸਦੈ ਯਾ॥
 ਰਬਤ ਰਿਕਿ ਸਤ੍ਰ ਕੀ ਨੰਦ ਗੋਸੈ ਕ ਬਿਸਿਆਮ ਕਹੈ ਕਟਿਗ
 ਵਗਿ ਗਈ॥ ਅੰਗ ਜਿ ਤੀਤਿ ਹੋ ਕੇ ਸੰਗ ਸੈਨ ਪੁਤੀ ਸੁਭਲੇ
 ਜਮ ਲੇਕ ਪਠਾਈ॥ ਰਿਸ ਭਗਿਯੋ ਹਰਿ ਠਾਢਗ ਹਿਯੋ ਰਨ ਮੈ

ਜੀ ਜੀ ਵਤ ਬਚਿਯੋ ਸੋ ਤਹੁ ਪਹੁ ਚਿਯੋ ਆਇ ॥੧੦੬॥
 ੧੦੬ ॥ ਵੀਤਨ ਸੋ ਦੋ ਚੁਠ ਠਕਟਿ ਦੋ ਚੁਠ ਚਾ ਵਤਨ ਨਾ ॥
 ਤਬ ਹਲ ਧਰਤਿ ਸੋ ਕੋ ਕਹਤ ਸਿਖਾ ਮਏ ਬੈਨਾ ॥੧੦੭॥
 ੧੦੭ ॥ ਸਦੈ ਤੋ ਸੋ ਸਦਾ ਗਾ ਕਿਯੋ ਜਗੁ ਧਰਤਿ
 ਹਿਸੇ ਮਧੁ ਕੀਟ ਭੋਮੇ ਜਿਹ ਸੋ ਤੁਖ ਪਏ ॥ ਗਵਨ ਸੋ ਹਿਨ ਕ
 ਸੋ ਸੋ ਹਿਨ ਛੁਹੁ ਸੋ ਜਗ ਜਨਨ ਪਏ ॥ ਕੀਸਹਿ ਸੋ ਅਹੁ
 ਸਿਧ ਜਗ ਸੰਗ ਦੇ ਸਨ ਦੇ ਸਨ ਕੇ ਨਿਪ ਆਏ ॥ ਤੋ ਕਹ
 ਅਹੋ ਸੋ ਛਿਨ ਮੈ ਇਹ ਸਿਖਾ ਮਭੈ ਜਮ ਲੇ ਕਪਠਾਏ ॥
 ੧੦੮ ॥ ਸਦੈ ॥ ਸੀ ਬ੍ਰਿਜਨ ਥਤ ਬੈਤਿਹ ਸੋ ਕਬਿ ਸਿਖਾ
 ਮਕੈ ਇਹ ਭਾਤਿ ਉਚੈ ॥ ਮੈ ਬਕਬੀ ਹਮ ਘਾਸੁ ਹਮ
 ਸੁਕੇ ਸਨ ਤੋ ਗਹਿਕ ਸਪਛੋਗੇ ॥ ਤੇਈ ਸਛੁਹ ਨਿਸਿਧੁ ਜ
 ਹੁਕੈ ਮੈ ਸੁਨਿ ਸੈਨ ਸੁਧਾ ਗਿਚਿ ਰੋਗੇ ॥ ਤੈ ਅਹੋ ਬਲ ਅ
 ਗੁਜ ਸਿਖਾ ਮਕਹਿ ਯੋਧ ਨ ਸਿਖਾ ਮਤੈ ਕੋ ਨਾ ਬੇ ਚੋ
 ੧੦੯ ॥ ਸਦੈ ॥ ਤਖਾ ਚਰਨ ਚਾਹਾ ਸਦੈ ॥ ਮੈ ਹਿਰਿ ਗਵਤ
 ਤੇ ਕਹਿਯੋ ਮਹਿਕ ਸੋ ਸੋ ਬੀਰ ਬਕੀ ਬਕੋ ਮਗੇ ॥ ਸਿਧ ਜ
 ਹੁਕੈ ਸੈਨ ਸਭੈ ਮਹਿ ਭਾਖਤ ਹੈ ਛਿਨ ਮਹਿ ਸੰਘੇ ॥
 ਮੈ ਕੋ ਕਹੈ ਬਲ ਤੋ ਅਹੋ ਸੋ ਪੋਖ ਅਗੁਜ ਕੋ ਨਾ ਬੇ
 ਚੋਗੇ ॥ ਸੁਹਨ ਕੀ ਇਹੀ ਤਨ ਹੀ ਹਿਛੰਤੀ ਤੈ ਤੁਕਿ ਭਯੋ
 ਭਠਿਯੋ ॥੧੧੦॥ ਸਦੈ ॥ ਆਪਨੈ ਕਪਕੀ ਪਾਵਕ
 ਮੈ ਬਲ ਤੋ ਸਭੈ ਸਮਛੁ ਸਜਹੈ ॥ ਸੁਨ ਜਿ ਤੇ ਤੁਹਿ
 ਗਨ ਮੈ ਸੁਸਭੈ ਸਮਨੀ ਗਹਿਕੀ ਅਵਟੈ ॥ ਦੇਗ ਚਾ

ਪਨੇਪੋਰਖਕੋਰਨਮੈਂਜਬਹੀਕਾਬੋਸਿਆਮਚੌੜ੍ਹੀਤੋਂ
 ਤੋਰੇਅੰਗਕਮਾਸਸਭੋਤਤੰਤੀਤਰਾਰਕੋਆਛਪਕ
 ਤੋਂ ੧੧੭੪ ੧੧੮੨ ੧੧੮੩ ੧੧੮੪ ੧੧੮੫ ੧੧੮੬ ੧੧੮੭ ੧੧੮੮ ੧੧੮੯ ੧੧੯੦
 ਧੰਤਰੇਅਤਿਜੁੱਧਮੁਚਯੋ॥ ਬਨਨੇਸੰਦਿਵਅੰਗਦਿਵ
 ਕਰਪੁਰਿਉਨੀਰਥਪੈਖਨਛੋਯੋ॥ ਕਤਕਦੇਖਨਕੋਸਸਿ
 ਸੁਗਜਾਏਹਤੰਤਿਨਮੰਗਲਗਯੋ॥ ਅੰਤਨਸਿਆਮ
 ਤੰਜੀਤਿਸਾਕੋਯੋਸੋਭੁ॥ ਅੰਤਹਿਕਫੁਨਿਧਾਮਸਿਧਯੋ
 ੧੧੭੫ ੧੧੮੬ ੧੧੮੭ ੧੧੮੮ ੧੧੮੯ ੧੧੯੦ ੧੧੯੧ ੧੧੯੨ ੧੧੯੩ ੧੧੯੪
 ਬਿਸਿਆਮਕਹੈਕਰਿਗਾਵੇਅਯੋਧਨਾ॥ ਪੈਕੇਕਰੁਪਪਰਿ
 ਯੋਧਗੁੱਧਕੀਤੰਨਸਮੈਬਖਦੁਰਥਕੋਤਨਾਸਿਨਤ
 ਸੰਗਭਗਿਯੋਪਗਿਯੋਦੇਖਿਦਯਾਉਪਜੀਕਰਨਾਨਿਧਿ
 ਕੋਮਨਾਛੋਰਿਸਰਾਸਨਦੇਹਿਕਹਿਯੋਦਿ॥ ਅਜੁਕੇਤੰਕਰਿ
 ਤੰਨਕਬੈਰਨਾ ੧੧੭੫ ੧੧੮੬ ੧੧੮੭ ੧੧੮੮ ੧੧੮੯ ੧੧੯੦ ੧੧੯੧ ੧੧੯੨ ੧੧੯੩ ੧੧੯੪
 ਸੇਧਾਏ ੧੧੭੫ ੧੧੮੬ ੧੧੮੭ ੧੧੮੮ ੧੧੮੯ ੧੧੯੦ ੧੧੯੧ ੧੧੯੨ ੧੧੯੩ ੧੧੯੪
 ਨੈਮਪ੍ਰਾਨਤੀਤਰਾਰਕੋਆਛਪਕ ੧੧੭੫ ੧੧੮੬ ੧੧੮੭ ੧੧੮੮ ੧੧੮੯ ੧੧੯੦ ੧੧੯੧ ੧੧੯੨ ੧੧੯੩ ੧੧੯੪
 ਯੋ॥ ਚਿਤਕੋਸੋਕਦੁਰਿਕਰਿਯੋ ੧੧੭੫ ੧੧੮੬ ੧੧੮੭ ੧੧੮੮ ੧੧੮੯ ੧੧੯੦ ੧੧੯੧ ੧੧੯੨ ੧੧੯੩ ੧੧੯੪
 ਰੋਮਹਰਖਨਥਤੰਸੋਭੁ॥ ਆਇਓਤੰਦੋਗਾਹਲੀਮ
 ਦਾਪੀਤੰਥਕਬਿਸਿਆਮਤਹੀਠਗੋਸੋਭੁ॥ ਆਇਓ
 ਚਭਯੋਤੰਜਕਯਾਹਿਸਿਰਨਨਿਵਾਇਕਾ॥ ਬਲਭ
 ਦੁਕਪਿਕੈਕਮਨਕਰਨੈਮਾਗਿਯੋਤੰਧਾਇਕੇ ੧੧੭੫ ੧੧੮੬ ੧੧੮੭ ੧੧੮੮ ੧੧੮੯ ੧੧੯੦ ੧੧੯੧ ੧੧੯੨ ੧੧੯੩ ੧੧੯੪
 ੧੧੭੫ ੧੧੮੬ ੧੧੮੭ ੧੧੮੮ ੧੧੮੯ ੧੧੯੦ ੧੧੯੧ ੧੧੯੨ ੧੧੯੩ ੧੧੯੪

ਮਿਚਿਤ ਕੇ ਗੇਏ ॥ ਇਕ ਰਿਖ ਬੇਤਿ ਹੁੰ ਐਸ ਉਚਾਰਿਯੋ ॥
 ਬੁਧ ਕਿਯੋ ਹਲ ਪਰਿਜਾ ਮਾਰਿਯੋ ॥ ੧੦੯੫ ॥ ਚੰਦ੍ਰਾ ॥
 ਤਬ ਹਲ ਪਰਿਪ੍ਰਿਤਿ ਐਸੇ ਉਚਾਰਿਯੋ ਚੰਦ੍ਰਾ ਬੈਠਿ ਹੁੰ ਕਿਯੋ ਨਾ
 ਹਮ ਤੋਂ ਡਗ ॥ ਤਬ ਮੈ ਕ੍ਰਿਪਾ ਚਿਤ ਮੈ ਕਿਯੋ ॥ ਮਾਰਿਕ ਮੁੰਸੇ
 ਗਇ ਹੋ ਕੀ ਰਿਯੋ ॥ ੧੦੯੬ ॥ ਸਦ੍ਰਾ ॥ ਛੰਡੀ ਕ੍ਰਿਪਾ ਤਬ ਕ੍ਰਿ
 ਪਾ ਤੋਂ ਗਤਿ ਹੁੰ ਨਾ ਸਕਿਯੋ ਬਿਨ ਤੀਸੁ ਨਿਲੀਜੈ ॥ ਰਾਛ
 ਤੇ ਉਠਿ ਕੈ ਰਿਖਿ ਸੇਜ ਤਬ ਚੈਠ ਗਹਿਯੋ ਕਹਿਯੋ ਸਾਂਚ
 ਪਤੀਜੈ ॥ ਬਾਤ ਵਹੈ ਕਰੀ ਐਸੇ ਗਛੰਤਿ ਨਜਾ ਕਰੀ
 ਏਜ ਗਭੀਤਰ ਜੀਜੈ ॥ ਤਹਿ ਤੇ ਮੈ ਬਧਤ ਕੇ ਕਿਯੋ ਸੁ
 ਅਥੈ ਮੈ ਗ੍ਰਿਭੁਲ ਛਮ ਪਨਰੀਜੈ ॥ ੧੦੯੭ ॥ ਸਦ੍ਰਾ
 ਤਬਾ ॥ ਤਹਿ ਤੇ ਮੈ ਬਧਤ ਕੇ ਕਿਯੋ ਸੁ
 ਸੋਭਾਖੀ ॥ ਕਹੈ ਸਿਆਮੁ ਤਿਹੰਦੇ ਜਕੀ ਸਾਖੀ ॥ ਇਹ ਬਾ
 ਲ ਕਥਾ ਪਿਰ ਸਹਿਯੋ ॥ ਬਹੁੰ ਜਾਇ ਤੀਰਥ ਸਭ ਕਰ
 ॥ ੧੦੯੮ ॥ ਸਦ੍ਰਾ ॥ ੧੦੯੯ ॥ ਚੰਦ੍ਰਾ ॥ ਚੰਦ੍ਰਾ ਬੈਠਿ
 ਮੁਖ ਗਜ ਹੋਇ ਤੇ ਸੁਤ ਕੇ ਬਹੁ ਐਸੇ ਰਿਯੋ ॥ ਸੋਭ
 ਐਸੇ ਪੁਰਾਨ ਲਗਿਯੋ ਟਨੈ ਮਨ ਤੇ ਤਸੇ ਉਤਿ ਹੋਏ
 ਗਿਯੋ ॥ ਚਿਤ ਅਨੰਦ ਕੈ ਸਭ ਹੁੰ ਰਿਖਿ ਕੇ ਮਨ ਕੀਜੈ
 ਹੁੰ ਕੀ ਸਮਕੰਠਾ ਬੈਠੋ ॥ ਸਿਗਨਿਯਾ ਇਤਿ ਨੈ ਸੁਖੁ ਪਾ
 ਇਕੈ ਤੀਰਥ ॥ ਸਿਆਮੁ ਸੁਰਾਂ ਮਹਿ ਪੈ ਡਾਲੋ ॥ ੧੧੦੦ ॥
 ਚੰਦ੍ਰਾ ॥ ਗੰਗਾ ਹਿੰਦੁ ਜਹੰ ਮਿਲਿਯੋ ਪ੍ਰਥਮੈ ਬਲ
 ਭੰਡੁ ਤਹੰ ਚਲਿਨੁ ਯੋ ॥ ਛੇ ਗਿਤਿ ਬੇਨੀ ਮੈ ਕੈ ਇਸਨ

ਨੈਦਾਨ ਬਲੀ ਹਰਿ ਦੂਸਰੀ ਸਧਾ ਯੋਗ ਨਾਇਤ ਹੰਕੁ ਨਿ
 ਚੰਦੀ ਕਿਰਾਗ ਯੋਗ ਅੰਤ ਹੀ ਮਨ ਮੈ ਸੁਖ ਪਾਯੋਗ ਅੰਗ
 ਨੈਕ ਹੰਦੋ ਜਗ ਕੇ ਸਭ ਤੀਰ ਥਕੈ ਤਿਹ ਠੰਗ ਹਿ ਅੰਯੋ ॥੧੦੮॥
 ॥੩੫॥ ਫੇਰਿ ਨੈ ਮਧੁਰ ਨ ਮੈ ਅੰਯੋ ॥ ਅਇਗਿਖਿ ਨੈ
 ਮਾਥ ਨਿਵ ਯੋਗ ਤੀਰ ਥਕੈ ਹਿ ਮੈ ਸਭ ਹੀ ਕੇਗਾ ॥ ਬਿਧਿ ਪੁ
 ਰਬ ਜਿ ਮਿਤੁ ਮਉ ਚੇਗਾ ॥੧੦੯॥ ॥੩੫॥ ਅਬ ਅਇ
 ਸੁਜੈ ਹੋਇ ਸੁਕ ਗਾਹੇ ਗਿਖਿ ਤੁ ਮੇਰ ਪਾਇ ਨ ਪੈਗਾ ॥ ਅਬ ਅ
 ਇ ਸੁਜੈ ਹੋਇ ਸੁਕੀ ਜਾਹੇ ਗਿਖਿ ਬਤ ਹਿ ਸੰਤਿ ਪਤੀ ਜੈ
 ॥੧੧੦॥ ॥੩੫॥ ਤਬ ਮਿਲਿ ਗਿਖਿ ਨ ਇਹੋ
 ਜੀਖ ਪਯੋਗ ਇਕ ਸੰਤੁ ਹੋ ਬੰਡੇ ਹੋ ਮੇਗਾ ॥ ਬੁਲ ਲਨ ਮਹ
 ਲ ਪਗਤਿ ਹੋ ਮੇਗਾ ਮਨੈ ਤਿਹ ਪੈ ਕਲ ਪਚੇਗਾ ॥੧੧੧॥ ॥੩੫॥
 ਇਹੋ ਬਾਗਾ ॥੩੫॥ ਕਹੰ ਠੰਗ ਇਹੋ ਸੁਤੁ ਕੀ ਕਹੰ ਗਿਖ
 ਨ ਕੇਗਾ ਜਾ ਮੇਰਿ ਬਤ ਵੇਜਾ ਇਕ ਤਹਿ ਹੰਦੋ ਅਜ
 ॥੧੧੨॥ ॥੩੫॥ ਤਬ ਇਕ ਗਿਖ ਨੈ ਜਾਇ ਬਤ ਯੋਗ ਜ
 ਹੰ ਠੰਗੋ ਸੁਤੁ ਬਨ ਯੋਗ ਬਹੁ ਲਧ ਸੇ ਸੁਤੁ ਨਿਹ ਯੋਗ
 ॥੧੧੩॥ ॥੩੫॥ ਤਬ ਸੰਗ ਲਗਿ ਹੰਤਿ ਪਚੇਗਾ ॥੧੧੪॥ ॥੩੫॥
 ਸੁਨਤ ਬਚਨ ਤਬ ਸੰਤੁ ਰਿਸੇ ਯੋਗ ॥ ਹਥ ਗਾਨੈ ਯਾ ਪਰ
 ਅੰਯੋ ॥ ਹਲਧ ਸੰਗ ਜੁ ਪਤਿ ਹੰਕਿ ਯੋਗ ॥ ਜਿਹ ਸਮ ਅੰਗ
 ਬੀਰ ਨਹੀ ਬੈਯੋ ॥੧੧੫॥ ॥੩੫॥ ਬਹੁਤ ਜੁ ਪਤਿ ਹੰਦੋ
 ਹੁੰਯੋਗ ॥ ਹੁੰਯੋਗ ਤੇ ਏਕ ਨਹੀ ਜਾ ਬਕਿ ਜਾਹਿ ਬੈਠਿ ਤਬ
 ਹੋਯੋ ॥ ਮੁੰਢਿ ਤਹਿ ਹੰਕਿ ਪਛਿ ਰਿਚੈ ॥੧੧੬॥ ॥੩੫॥ ਫਿ

ਮਿਦੁਗਾਜਿਗਾਜਿਗਨਪਗੈ॥ ਅਪਸਬੀਚਗਦਾਬ
 ਹੁਮਗੈ॥ ਠਾਢਗੈ॥ ਖਿਸਪੈਗਨਟੈਗੈ॥ ਮਾਨਹੁਗਿਸਿਪਰਬ
 ਤਰਉਲਗੈ॥ ੧੦੮੨॥ ਭੰਪਯੋ॥ ਦੋਉਭਟਅਭੁਨਜਿ
 ਯੋਗਾਜੈ॥ ਬਚਨਸੁਨਤਜਿਨਕੇਜਮਲਾਜੈ॥ ਅਤਿ
 ਹੀਬੀਰਸਿਸੰਹਿਸੈਭਗੈ॥ ਦੋਉਬੀਰਕੋਪਸੋਲਗੈ॥ ੧੦੮੩॥
 "ਚੰਪਯੋ॥ ਜਿਨਕੋਤਕਰੇਖਨਸੁਗਅਏ॥ ਭੰਤਿਨ
 ਭੰਤਿਬਿਬਨਬਨਏ॥ ਉਤਰੰਭਾਰਿਕਨਿਗਤੰਹਿਕੈ
 ॥ ਇਤਤੇਬੀਰਭੁਮਿਪੈਲਗੈ॥ ੧੦੮੪॥ ਚੰਪਯੋ॥ ਬਹੁਤ
 ਗਰਤਨਲਗਨਜਨੈ॥ ਮੁਖਤੋਮਹੰਮਿਸੈਬਖਨੈ॥
 ਗਨਕੀਛਿਤਤੇਪੈਗਨਟੈਗੈ॥ ਗੀਵੀਗੀਵੈਦੋਉਭਟਲ
 ਗੈ॥ ੧੦੮੫॥ ਮਦਯੋ॥ ਜੁੱਪਭਯੋਬਹੁਤਤਿਹੰਤਬ
 ਮੁਸਲਕੋਮੁਸਲੀਜੁਸੰਭਯੋ॥ ਕੈਬਲਹਬਨੈ
 ਉਨਕੇਕਬਿਸਿਆਮਕਹੈਤਕਿਤਹਿਪੂਰਿਯੋ॥ ਲਾ
 ਗਤਘਾਖਹਿਕੇਮਹਿਗਿਯੋਅਹਿਅੰਤਕੇਕਫਨਿ
 ਧਾਮਸਿਧਾਯੋ॥ ਯੋਬਲਿਭੰਦੁਹਨਿਯੋਤਿਹੰਕੇਸ
 ਭਬਿੰਪੁਨਕੋਫਨਨਕਾਜਸੰਵਯੋ॥ ੧੦੮੬॥ ੧੩੯
 ਯੋਗਯੋਜੇਮੁਸਲੀਧਰਕੋਕੋਹਿਯੋਨਿਪਕੋਸੁਕਰੇਵ
 ਸੁਨਯੋ॥ ਜਾਹਿਕਥਾਰਿਜਕੇਮੁਖਤੋਸਭਸੰਨਸੁਨੀ
 ਤਿਨਹੁਸੁਖਯੋ॥ ਜਕੇਕੀਏਸਸਿਸੁਗਨਿਸਾਰਿਵਤ
 ਹੀਕੀਬਾਤਸੁਨੀਅਯੋ॥ ਤਹੀਕੀਬਾਤਸੁਨੰਉ
 ਵਿਜੋਤਮਬਰਨਕੇਜੋਉਭਰਨਗਯੋ॥ ੧੦੮੭॥ ਸਵੈ-

ਜਾਹਿਖੜਨਨਸੇਸਹਸਾਨਨਖੇਜਿਹੈਕਛੁਪਧਨਪਾ
 ਯਾਹਿਸਿਆਮਭਨੈਜਿਹੈਕਛੁਤਰਨਨਖੇਰਨਕੇਗੁਨ
 ਤੀਤਗਯੋਯੋਜਿਹੈਸਿਵਸੇਜਿਹੰਅੰਤਅਨੰਤਕ
 ਹਿਯੋਥਕਿਅੰਤਨਪੋਯੋਤਾਹੀਕੀਬਤਸੁਨੋਤਮੇਮੁ
 ਖਤੋਸੁਕਦੇਵਇਹੈਠਹਯੋ॥੧੦੯॥੧੦੯॥ਭੁਪ
 ਤਿਜੇਇਹੰਤਕਹਿਯੋਸੁਕਕੇਸੁਕਉਇਹੰਤਸ
 ਨਈ॥ਦੀਨਰਖਾਲਕੀਬਤਸੁਨਵਤੋਤੁਹਿਕੋਤ
 ਹਿਭੇਰਛਪਈ॥ਬਿੱਪਸਰਾਮਹੁਤੇਬਿਪਤਤਿਹੰਕੀ
 ਹੋਕੇਹੋਗਿਜੈਸੇਮਿਦਈ॥ਸੋਹੰਸੁਨਵਤੋਤੁਹਿਕੋਸੁ
 ਨਿਲੈਸੋਉਸੁਨਨਦੈਨਿਪਯਈ॥੧੧੦॥੧੧੦॥ ਏਕ
 ਬਹੁਜੁਤਬਾਮਨੋਬਤਿਹੰਯਾਜਗਬੀਚਘਨੇਦੁ
 ਖਪਯੋਦੁਖਿਤੁਏਇਕਦਿਵਸਕਹਿਯੋਤਿਨਮਿਤ
 ਹੋਸੋਪੁਭੋਜੋਗਯੋਤਕੀਤਿਖਕਹਿਯੋਜਹੁਤਹੰ
 ਸੁਨਿਮਾਨਤਭਿਯੋਤਿਹੰਮੁੰਡਮੁਨੋਗੇ॥ਤੰਦੁਲਲੈਰਿ
 ਜਰਾਹਰੀਹਥਸੁਦ੍ਰੁਵਤੀਹੰਕੀਓਗਿਧਯੋ॥੧੧੧॥
 ਮਹਾਪਦਮਸੇ॥੧੧੧॥ਹੰਅਸੁਮਿਯਾਮਸੰਦੀਪਨਕੇ
 ਗਿਹਬੀਚਧੇੜਹਿਤਹੰਅਤਿਹੀਕਗਿਹੰਚਿਤਮੈਧ
 ਗਿਸਿਯਾਮਹਿਯੋਗਹੁੰਹੰਮੁਸਿਯਾਮਹਮੇਚਿਤਮੈਧਾ
 ॥ਦੇਧਨਪਾਇਘਨਘਰਮੈਕਛੁਦੀਨਨਦੇਤਨੈਕਭਿ
 ਧਕਗਿ॥ਈਸਲਹੈਕਿਧੰਮਹਿਨਿਹਰਿਕੈਕੈਸੀਕਿਪਾ
 ਕਹਿਹੰਮਧੈਹਰਿ॥੧੧੨॥੧੧੨॥ ਮਹਾਨਖਿਕੈਚਿ

ਸ

ਪ੍ਰਯੋਗਿਹਸੀਬਿਜਨਾਥਕਤੀਤਰਾਯੋਸੀਬਿ
 ਜਨਾਥਨਿਹਤਤਹਿਸੁਬਿਪ੍ਰਸੁਰਾਮਾਇਰੋਗਰਾ
 ਯੋਆਸਨਤੰਉਠਿਅਤੁਰੋਅਤਿਪ੍ਰੀਤਿਬਛ
 ਇਕੈਲੇਬੇਕਧੋਯੋਪਇਪਮਿਯੋਤਿਕੇਪ੍ਰਭੁਜੁਠਿ
 ਹਿਸਮਭਨੈਉਠਿਕਠਲਗਾਯੋ॥੧੧੦੨॥ਸਵੈਯੋਲੈ
 ਤਿਹਮੰਦਿਗਮੰਹਿਗਯੋਤਿਹੰਕੇਅਤਿਹੀਕਰਿਅਰਗ
 ਕੀਨੋਬਾਹਿਮਗਾਇਕੈਤਦਿਜਕੇਦੋਉਪਾਇਨਧ੍ਰੋਚਰ
 ਨਾਂਮ੍ਰਤਲੀਨੋਭ੍ਰਿਪਮੀਤੰਤਿਹੰਪ੍ਰਭੁਜੁਸੁਭਕੰਚ
 ਨੇਕਫੁਨਿਮੰਦਿਗਕੀਨੋਤੰਨਸਕਿਯੋਸੁਬਿਦਾਕਰਿ
 ਬਿੰਪ੍ਰਹਿਮਿਅਮਭਨੈਤਿਹੰਚਨਦੀਨੋ॥੧੧੦੩॥ਬਿਰ
 ਸਦਮਾਯਾਗਾਦੋਗਾਜਬਦਿਜਕੇਘਰਪੜਤਤ
 ਬਮੇਸੰਤੁਤਗਿਹੋਗਾਅਬਲਾਲਚਬਸਿਹਹਿਭੇ
 ਕਛੁਨਦੀਨੋਮੋਹਿ॥੧੧੦੪॥ਕਾਕੋਰੰਬਾਗਾਸਵੈਯੋਜੋ
 ਬਿਜਨਾਥਕੀਸੇਵਕੈਪ੍ਰਨਿਪਾਵਤੰਬਹੰਤੰਧਨਮੋ
 ਉਲੋਗਕਹਤਿਹੰਭੇਦਹਿਪਾਵਤਅਪਨੰਜਨਤ
 ਹੋਫੁਨਿਓਉਸਾਧਨਕੇਬਰਤਹਰਤਦੁਬਬੈਰਿਨਕੇ
 ਸੁਬਭੇਘਰਏਉਦਾਨਨਕੇਜਗਪਾਲਬੇਕਾਜਗਮੀ
 ਬਨਿਵਾਜਨਦੁਸਰੋਉ॥੧੧੦੫॥ਸਵੈਯੋਸੇਸਿਸਧਾ
 ਲਹਨਿਯੋਛਿਨਮੈਜਿਹੰਸੋਕੋਓਐਗਨਮਾਨਧਗਾਅ
 ਹੁਰੰਤਬਕੜਹਨਿਯੋਜਮਲੋਕਤੰਜੋਕਬਹੁੰਨਰਤੰ
 ਕਡੈਗਾਗਿਸਿਸੰਭੁਮਾਸੁਗਜੀਤਿਲਯੋਜੁਉਇੰਦ੍ਰਸੇਬੀ

ਰਨਸੰਗ ਅਗੈ ਅਬਕੰਨਧਾਮ ਕਿਯੋ ਦਿਜੋ ਕਾਬਿ
 ਜਨਾ ਬਥਿਨਾ ਅੈਸੀ ਕੋ ਨ ਕਰੇ ॥੧੧੦੬॥ ਸਦਾ ॥ ਜਾਮ
 ਪਕੀਟ ਭੋਕੇ ਬਧ ਕੈ ਭੂ ਅਇੰਦ੍ਰਈ ਕਾ ਰਿਕੇ ਕਰੁ ਨਈ
 ॥ ਅੰਗ ਜਿ ਤੀਇਹ ਸਮੁੰਹਿ ਸੰਤੁ ਨ ਸੈਨ ਗਈ ਸਭ ਯਾਹਿ
 ਖਪਈ ॥ ਜਾਹਿ ਭਭੀ ਛਨਾ ਜਾਹਿ ਯੇ ਅਗਰਾ ਵਨ ਮਾਹਿ
 ਕੈ ਲੀ ਕਲੁਟਾਈ ॥ ਕੰਚਨ ਕੋ ਤਿਹੰਧਾ ਮਾਹਿ ਯੋ ਕਾਬਿ
 ਸਿਆਮ ਕਹੈ ਕੋਹੋ ਕੰਨ ਬਡਾਈ ॥੧੧੦੭॥ ਸਦਾ ॥ ਜਾਮ
 ਮਾਹਿ ਰਸਮੀ ॥ ਜਿਹੰ ਮ੍ਰਿਗ ਰਾਖੈ ਨੈਨ ਬਨਾਇ
 ॥ ਅੰਜਨ ਰੇਖਾ ਸਿਆਮ ਤਿਨੂੰ ਪਰ ਅਤਿ ਸੁੰਦਰ ਛਪ ਚੜ੍ਹਾ
 ਏ ॥ ਮ੍ਰਿਗ ਮਨ ਦੇ ਜਿਨੈ ਨਰ ਨੈਨਿ ਨਹ ਤ ਸਦਾ ਉਰਝਾ
 ਏ ॥ ਤਿਨੈ ਕੋ ਉਪਰ ਅਪਨੀ ਗੁਚਿ ਸੋਗੀਝਿ ਸਿਆਮ ਬ
 ਲਾਜਾਇ ॥੧੧੦੮॥ ਸਦਾ ॥ ਪਰਗਾਨਾ ॥ ਜਾਮ
 ॥ ਹਰਿ ਕੋ ਨੈਨ ਜਲ ਜਡਾ ॥ ਰਿਪ ਤੋ ਜੋ ਤਿਹੰਦੇ ਨ ਬਨਿ
 ਤੁਤਿ ਮੁਖ ਤੋ ਕਬਹੂੰ ਨ ਮੁਰਿ ਤਭਾਏ ॥ ਤਿਨੈ ਕੋ ਦੇਖਿ ਜਨ
 ਨਾਹਿ ਗਪੁਤ ਗੀਲ ਗੀਸੁਤਾ ਵਭਾਏ ॥ ਜਨੁ ਪਰਗਾਨਾ ਮਲ
 ਨ ਕੀਝਿ ਪਰ ਕ੍ਰਮ ਕੋ ਟਿਭੁ ਮਏ ॥੧੧੦੯॥ ਸਦਾ ॥ ਜਿਯੋ
 ਗਵਿ ਕਗਾ ਸਬੈ ਯੋ ਕੋ ਵਿਸਲਾ ਗਿਯੋ ਕਹਿੰਯੋ ਤਕੀਯੋ
 ਤੁਸੁ ਨ ਯੋ ॥ ਕਾਨ੍ਹ ਕੀ ਮਾਤਾ ਬਮਤ ਅਗ੍ਰਤ ਚਲੇ ਕੁ
 ਰੰਛੰ ਤਇਹੈ ਠਹਰਾਯਾ ॥ ਤਾਤ ਚਲਿਯੋ ਬ੍ਰਜ ਨਥੈ ਕੋ ਲੈ
 ਸੰਗ ਭੀ ਤਿਨ ਭੀ ਤਿਕੈ ਸੈਨ ਬਨਾਯੋ ॥ ਜੋ ਕੋ ਉਅੰਤ ਚੋ
 ਤਿਹੰ ਕੋ ਤਿਹੰ ਕੋ ਕਛੁ ਆਵਤ ਪਰਨ ਪਾਯੋ

ਕਲਿਆਣੀ ਮਭਨੈ ਬਸੁਦੇਵਾ ਜਿਨੇ ਕੇ ਸੁਤੋ ਰੰਗ ਨਰ
 ਵਨ ਸੁਰਦੇਵ ਨੇ ਕੇ ਦੇਵ ॥ ੧੨ ॥ ਪੰਨਾ ੪੬ ॥ ਕਲਿਆਣੀ ਸਿਮਾ
 ਮਜੁ ਪ੍ਰੇਮ ਬਢਾਈ ॥ ਪੁਜਿਯੋ ਚਰਨ ਪਿਤਾ ਕੇ ਜਾ
 ਈ ॥ ਤਤ ਜਬੈ ਲਾਖਿ ਆਵਤ ਧੋਇ ॥ ਤਿਭਵਨ
 ਕੇ ਕਰਤਾਰ ਹੋਏ ॥ ੧੩ ॥ ਬਹੁ ਬਿਧਿ
 ਹਰਿ ਕੀ ਉਸਤਤਿ ਕਰੀ ॥ ਮੁਗਤਿ ਹਰਿ ਕੀ ਚਿਤ ਮੈ ਪ
 ਗੀ ॥ ਅਪਨੋ ਪ੍ਰਭੁ ਲਾਖਿ ਪੁਜਾ ਕੀ ਨੀ ॥ ਸੀਜ ਦੁਬੀਰ
 ਜਾਨਿ ਸਭ ਲੀਨੀ ॥ ੧੪ ॥ ਸ੍ਰੀ ਬਿਜਨ ਇ
 ਕ ਪੈਂਤ ਬੰਹੀ ਕਬਿ ਸਿਮਾ ਮਕਹੈ ਚਲਿ ਦੇਵ ਕੀ ਆਈ
 ॥ ਚਰਹ ਲੇਖਨ ਕੇ ਕਰਤਾ ਤੁਮ ਸਤਿ ਇਹੈ ਮਨ ਮੈ ਠਹ
 ਰਾਈ ॥ ਹਮ ਧਰੀ ਟਭੇ ਕੇ ਕਰਤਾ ਬਧ ਐ ਸੇ ਕਰੀ ਹਰਿ ਜ
 ਨਿ ਬਡਾਈ ॥ ਪੁੰਤ ਜਿ ਤੇ ਹਮੇ ਹੋਨੇ ਕੇ ਸੇ ਉਹ ਮੇ ਕੁ
 ਮੇ ਹਮੇ ਗਈ ॥ ੧੫ ॥ ਆਨਿ ਰਿਏ ਬਲਿ
 ਲੇਕਤ ਬਲ ਕਮਾਇ ਕੈ ਬਨ ਜਬੈ ਸੁਨਿ ਧੋਇ ਦੇ
 ਕੀ ਬਾਲ ਕਜਾਨਿ ਤਿਨੇ ਕਬਿ ਸਿਮਾ ਮਕਹੈ ਉਠਿ ਕੰਠ
 ਲਗੇ ॥ ਜਾਨ ਮਨ ਕੀ ਸੁਧਿ ਭੀ ਤਿਨੇ ਕੇ ਹਮ ਬਾ ਮਨ
 ਹੋਇ ਬਨ ਮਨਾ ॥ ਮਤ ਪਿਤਾ ਤੁਕੇ ਦੇਖਤ ਹੀ ਤਉ ਬੁ
 ਹਮੇ ਕੇ ਲੇਕ ਕੀ ਓਹ ਸਧਾ ॥ ੧੬ ॥
੧੭ ॥ ਤੀਰਥ ਕਰਨ ਪਰ
 ਬਤ ਬਧੋ ਯੀ ॥ ਦੂਰ ਵਤੀ ਜਰ ਪਤਿ ਰਮੇ ਯੀ ॥ ਅੰਗ ਸੁ
 ਭੰਦੁ ਪੁਨਿ ਹਮੇ ਯੀ ॥ ਚਿਤ ਕੇ ਸੇ ਕਦੁ ਹਿਰਿ ਰਹਿ ਯੀ ॥

११ २०॥ १०५॥ ਘੋਰੋ ਬੋਧੈ ਹੈ ਜਿ ਘੋਰੋ ਘੋਰੋ ਘੋਰੋ
 ਕਉ ਤੈ ਚਿਤ ਲਾਗੇ ਘੋਰੋ ਘੋਰੋ ਘੋਰੋ ਘੋਰੋ ਘੋਰੋ
 ਜਾਨੀ॥ ਬਹਿਯੋ ਚਹਤ ਅਗੁਨ ਅਭਮਾਨੀ॥ ११ २੧॥
 ११ ੨੨॥ ਘੋਰੋ ਬੋਧੈ ਹੈ ਜਿ ਘੋਰੋ ਘੋਰੋ ਘੋਰੋ ਘੋਰੋ
 ਲਾਇ ਕੈ ਕਹੀ ਕਿ ਸਨ ਸਮੁਣੀ॥ ਭੁਮ ਸੁਸਭੰਦੁ ਕੈ
 ਹਰੋ ਨੰਗਿ ਲਾਗੈ ਆਇ॥ ११ ੨੩॥ १੦੬॥ ਤਬ ਅ
 ਗੁਨੈ ਸਈ ਕਨਿਕਹਿ ਘੋਰੋ॥ ਪੁਜਨਾ ਤਸੁ ਭੰਦੁ ਹਰਿ
 ਘੋਰੋ॥ ਜਾਵਦ ਸਕਲ ਕੋ ਪਤ ਬਭਗਾ ਸੀ ਜਦੁ ਪਤਿ
 ਪੈ ਆਇ ਪੁਕਾਰੇ॥ ११ ੨੪॥ ੧੦੭॥ ਘੋਰੋ ਬੋਧੈ ਹੈ ਜਿ ਘੋਰੋ
 ਸਾਖੀ॥ ਸੀ ਬਿਜਨਾ ਬਤ ਬੈਤਿ ਨ ਸੋ ਕਥਿ ਸਿਆਮ
 ਕਹੈ ਇਭੰਤਿ ਸੁਨਈ॥ ਬੀਰ ਬਭੇਤੁ ਮੁਠੁ ਭੰਦੁ
 ਤਜਾਇ ਮੈ ਭੰਤਿ ਸੰਗਲਗਈ॥ ਪਰਬ ਸੋਗ ਨ ਮੰਡ
 ਕਾ ਜਚੇ ਤੁਮਹੀ ਮਿਤੁ ਹੀ ਨ ਜਿਕਈ॥ ਕਿਯੋ ਨ ਚ
 ਲੇਤੁ ਮੈ ਤਬ ਤੇਤੋ ਜਿਯੋ ਆਵੀ ਸਿਆਮਾਇ ਠਹ
 ਰਈ॥ ११ ੨੫॥ ੧੦੮॥ ਤਬ ਜੋ ਪਾ ਜਦੁ ਪਤਿ ਕੋ ਪਾ
 ਏ॥ ਪਰਬ ਕੈ ਬੈਨ ਸੁਨਾਏ॥ ਸੁਨਿਹੈ ਅਗੁਨ ਤੇ ਤੇ
 ਮੈ॥ ਮਹਾ ਪਤਿ ਤੇ ਰੋ ਬਧ ਕਹਿਓ॥ १੧ ੨੬॥ ੧੦੯॥
 ਪੰਡਪੁੰਤ ਜਾਨੀਐ ਮਹਾਤਜਾਵਦ ਮੋਗਾ ਜਿ ਘੋਰੋ
 ਤੁਹੈ ਸਿਆਮ ਕਹਿ ਚਲਿਓ ਫੁਰਕਾ ਓਗ॥ ੧੧ ੨੭॥ ੧੧੦॥
 ਘੋਰੋ ਬੋਧੈ ਹੈ ਜਿ ਘੋਰੋ ਘੋਰੋ ਘੋਰੋ ਘੋਰੋ ਘੋਰੋ
 ਗਿਰ ਅਘੋਰੋ॥ ਸੀ ਬਿਜਨਾ ਬੈ ਮਧ ਕਿਯੋ ਅਧ ਪਰਬ ਕਿਯੋ

ਚੇਤਮੈ ਡਰਪੋਯੋ॥ ਬਿਅਹੁਸੁ ਭੰਦ ਕੋ ਕੀਨੁ ਤਬੈ ਜਬਹੀ
 ਮੁਸਲੀਧਰੋ ਕੇ ਸਮਝੋਯੋ॥ ਦਾਜ ਦੇਯੋ ਜਿਹੰ ਪਰਨ ਪੈਯੋ
 ਤਲੈ ਤਿਹੰ ਅਗੁਨ ਧਾਮ ਸਿਧੋਯੋ॥ ੧ ॥ ੨ ॥ ੩ ॥
 ਮਿਥਲੇ ਦੇਸ ਕੇ ਭੁਪਾਇਕ ਅਤਿ ਹੁਣਾਸ ਤਿਹੰ ਨਾਮ॥
 ਜਦੁਪਤਿ ਕੇ ਪੁਜੈ ਕੈ ਨਿਸਰਿ ਨ ਅਠੈ ਜਾਮ॥
 ਮੁਤ ਕੇ ਰਿਜਾਇ ਕੇ ਬੇਤਹੰ ਬਿਨੁ ਹਰਿ ਨਾਮੁ
 ਲੇਇ ਜੋ ਹਰਿ ਕੀ ਬਾਤੈ ਕੈ ਤਹੀ ਮੈ ਚਿਤ ਦੇਇ
 ਭੁਪਤਿ ਨਾਇਕੋ ਜੋ ਤਮ ਕੇ ਗ੍ਰਿਹਿ ਹੋਰ
 ਹਿਸੀ ਬੇਜ ਨਾ ਬਾਬੇ ਚਗੈ ਅੰਗਕੁ ਨ ਹਿ ਬਤਕ
 ਰੈ ਕਾ ਬਿਸਿਆ ਮਕੈ ਦੇਉ ਸੀਝ ਸਵੈ ਗਾ ਬਿੱਪੁ ਕਹੈ
 ਘਨਾ ਮੇਖਾ ਮਹੀਆ ਏਹੈ ਸਿਆਮਹੀਆ ਏਹੈ ਭੁਪ
 ਉਚੈ ਗਾਸੀ ਬਿਜਨਾਇਕ ਕੀ ਚਰਚਾ ਸੰਗ ਮਾਸ ਘਮੀ
 ਭੁਨਿਜਾ ਮਨਟੈ ॥ ੪ ॥ ੫ ॥ ੬ ॥ ਭੁਪਤਿ ਜੋ ਤਮ
 ਕੀਆ ਤੇਹੀ ਹਰਿ ਜੁਮਨ ਮੈ ਜਬ ਪ੍ਰੀਤਿ ਬਿਚਰੀ॥
 ਮੇਰੈ ਯੋਧਾ ਨ ਕੇ ਬੀਚ ਪੈਯੋ ਅੰਗਕ ਬਾਗਿ ਹਕੀ
 ਸੁਬਿਸਾਗੀ॥ ਦਰੁ ਕੇ ਕੰਕਾ ਹੋਇ ਸਿਖੰਦ ਨ ਪੈ ਜਕਗੀ ਪੁਤ੍ਰ
 ਜੁਤਿਹੰ ਓਗ੍ਰਾਗੀ॥ ਸਾਧਨ ਜਾਇ ਸਨਾਥ ਕਰੈ ਅਬਸੀ
 ਬਿਜਨਾ ਬਾਇਹੈ ਚਿਤ ਪਾਸੀ ॥ ੭ ॥ ੮ ॥ ੯ ॥ ਤਬ
 ਜਦੁਪਤਿ ਦੇ ਭੁਪ ਬਨਾਯੋ॥ ਇਕ ਦਿਨ ਕੋ ਏਕ ਨਿਧ
 ਕੇ ਅਯੋ॥ ਦਿਜ ਨਿਧ ਆਤਮੇ ਵਤ ਬਕਗੀ॥ ਚੇਤ
 ਕੀ ਸਭ ਚਿਤ ਪਰਹੀ ॥ ੧੦ ॥ ੧੧ ॥ ੧੨ ॥ ਭੁਮਾਸ ਪੁਤ੍ਰ

ਜਪੈ ਨਹਿ ਹੈ ਜਿਹ ਕੀ ਮਤਿ ਹੀ ਨੀ॥ ੩॥ ਹਿਸਦਾ ਗੁਰਿ ਸੋ ਜ
 ਪਿਯੋ ਨਿਪਕੈ ਸੁਕਦੇਵ ਏਹੈ ਸੇਖਰੀ ਨੀ॥ ੧੧੨੫॥ ਮ
 ਖਾਕਸਟਕੀ ਏਹੈ ਨਾਵ ਤਹੈ ਕਸੀ ਸਜਣਾ ਪਗੇ
 ਬਨ ਆਵੈ॥ ਚਿਰਿ ਘਾਪੜੇ ਨ ਕੜੇ ਤਪਸੈ ਅਗੇ ਜੋਇ
 ਗੁਮਰਿ ਕੋ ਉਗੁਨ ਗਵੈ॥ ਬੀਨ ਬਜਾਏ ਸੁਨਿ ਤਰਿਖਾਇ
 ਬਤਾਇ ਭਲੇ ਹਰਿ ਲੋਕ ਹਿਊਵੈ॥ ਪ੍ਰੇਮ ਬਿਨ ਕਸਮੇ ਨ
 ਹਿ ਆਵਤ ਬਹੁ ਮੁਹਿ ਸੇ ਜਿਹ ਭੇਰਨ ਪਾਵੈ॥ ੧੧੨੬॥ ਮ
 ਖਾ॥ ਬਿਜੈ ਗਵੈ ਸੇ ਸੀਸਿ ਸੇ ਤਿਹ ਕੋ ਕੁ ਅੰਤ ਨ
 ਆਖੀ॥ ਗੁਰੇ ਤਪਸਨ ਪੈ ਖਤ ਜਾਹਿ ਕੇ ਕੇਰ ਸਕੈ ਨਹਿ
 ਰਬਤਾ ਯੋ ਨਾਹਰੁ ਤੁੰ ਬਹਲੈ ਕਰ ਬੀਨ ਭਲੀ ਬਿਧਿ
 ਸੋ ਹਰਿ ਕੋ ਗੁਨ ਗੋਖਾ॥ ਸਿਖਾ ਮੁਭੈ ਬਿਨੁ ਪ੍ਰੇਮ ਕੀ ਏ ਬ੍ਰਜ
 ਨਾਇਕ ਸੇ ਬਿਜਨਾਇਕ ਪਯੋ॥ ੧੧੨੭॥ ਮ
 ਸਾ॥ ੧੧੨੮॥ ਜਬ ਨਿਪਸੈ ਸੁਕਾਏ ਕਹਿਓ ਤਬ ਨਿਪਸੈ
 ਕੇ ਸਾਥਾ॥ ਹਰਿ ਜਨ ਦੁਖੀ ਸੁਖੀ ਸੁਸਿਵ ਗੋਰੇ ਤੋ ਮੁਹਿ
 ਗਾਥਾ॥ ੧੧੨੯॥ ਮ
 ਖਾ॥ ਜਬ ਸੁਕਸੈ ਨਿਪ
 ਘਾ ਬਿਧਿ ਕਹਿਓ ਯੋ ਦੀ ਬੰਤ ਬਸੁਕ ਉਤਰੁ ਹਰਿਓ ਯੋ॥
 ਏਹੈ ਜੁਧੀ ਸਟਿਹੈ ਜਿਯਾ ਆਖੀ॥ ਹਰਿ ਪੁਛਿਯੋ ਹਰਿ ਭੇਰ
 ਸੁਨੇ ਯੋ॥ ੧੧੩੦॥ ਮ
 ਖਾ॥ ਸੁਨੁ ਭੁਪੁ
 ਤਿਯਾ ਜਗਤ ਮੈ ਦੁਖੀ ਹਤ ਹਰਿ ਸੰਤਾ ਅੰਤ ਨਹਿ ਤੋ
 ਮੁਕਤਿ ਛਲ ਪਾਵਤ ਹੈ ਭਗਵਤ॥ ੧੧੩੧॥ ਮ
 ਖਾ॥ ਗਤ ਜਗਮਾਹਿ ਸੁਖ ਕੋ ਦੇਵ ਸਸਦ ਭਗੈ॥ ਮੈ ਫਿਰਿ ਆਵੈ

ਤਿਓਕ

ਜਾਹਿ ਛਲ ਕਛੁ ਲਹੈ ਨ ਮੁਕਤਿ ਕੋ ॥ ੧੫ ॥ ਮਛੰਡ
 ਸੁਨਿ ਲੈਭ ਸਮੰਗ ਦੈ ਤਹੁ ਤਿਹੰ ਨ ਰਹੈ ਜਬ
 ਹੀ ਸੁਨਿ ਪਯੋ ॥ ਗੁਰੀ ਸੇਵ ਕਰੀ ਹੁਚਿ ਸੰਬਹੁ ਤੇਰਿ
 ਨਹੁ ਹਿਕਰਿ ਝੰਝੋ ॥ ਅਪਨੇ ਮਾਸੁ ਹਿਕਾਇ ਕੈ ਅ
 ਗਿ ਮੈ ਹੋ ਮਕਰੇ ਨਹੁ ਤੀ ਕਛਿ ਝੰਝੋ ॥ ਭਧਧੇ ਜਿਹੰ ਕੇ ਸਿ
 ਰਧੈ ਤਿਹੰ ਛਰਧੁ ਭੈ ਸੁਇ ਪੈ ਬਰਪਯੋ ॥ ੧੫ ॥ ਮਛੰਡ
 ਭਧਧੇ ਜਿਹੰ ਕੇ ਸਿਰਧੈ ਤਿਹੰ ਛਰਧੁ ਭੈ ਜਬ
 ਹੀ ਬਰਪਯੋ ਗੁਰੁ ਹਿਕ ਪ੍ਰਥਮੇ ਹਿਕੈ ਜਤਨੁ ਚਹਤ
 ਤਿਉ ਤਿਹੰ ਝੰਝਿ ਨ ਝੰਝੋ ॥ ਗੁਰੁ ਤਿਯੇ ਤਬ ਅ
 ਏਹੈ ਮਿਅਮਜੁ ਅਇਕੈ ਸੇ ਛਲ ਕੈ ਜਰਵ ਝੰਝੋ ॥ ਭੁ
 ਪਕੇ ਬੰਡੇ ਸਤੁ ਮਧੀ ਕੇ ਬੰਡੇ ਹਰਿ ਪੈ ਜਿਹੰ ਤਹਿ
 ਬਚੋ ਝੰਝੋ ॥ ੧੫ ॥ ਮਛੰਡ ਭਧਧੇ ਜਿਹੰ ਕੇ ਸਿ
 ਰਧੈ ਤਿਹੰ ਛਰਧੁ ਭੈ ਜਬ ਹੀ ਬਰਪਯੋ ਗੁਰੁ
 ਤਤਹਿ ਇਕੈ ਤਿਨ ਕੇ ਜਿਯੋ ਮੈ ਅਸੇ ਅਯੋ ਗੁਰੁ
 ਭੈ ਲੇ ਬਹਮ ਕਿਧੀ ਬਿਸਨ ਜੁ ਪ੍ਰਥਮੇ ਜਿਹੰ ਕੇ
 ਹਯੋ ॥ ਤੀਨ ਅਨੰਤਹੈ ਅੰਤ ਕਛੁ ਨਹਿ ਪੈ ਏਨ ਕੇ
 ਨਹੁ ਨਹਿ ਪਯੋ ॥ ਭਰਲਹੈ ਇਨ ਕੇ ਤਿਨ ਮੈ ਭਿਗੁ ਬੈ
 ਠਹੁ ਤੇ ਸੋਧੁ ਰਖਨ ਪਯੋ ॥ ੧੫ ॥ ਮਛੰਡ ਭਧਧੇ
 ਮਗਯੋ ਕਹਿਯੋ ਕਿਯੋ ਤੁਮ ਜੀਵਹੈ ਤਿਹੰ ਸੁਲਸ
 ਭਾਗਿਯੋ ॥ ਗਿਯੋ ਚਤੁਰਨ ਨ ਕੇ ਚਲਿ ਕੈ ਤਹੰ ਬੇਰਗੈ
 ਇਹ ਜਾਨਨ ਪਾਇਯੋ ॥ ਬਿਸਨ ਕੇ ਲੇ ਕਗਯੋ ਸੁਖ ਸੇਵ

ਤਕੇਪਤਹਿਯੋਗਿਖਿਲਤਹਿਮਾਹਿਯੋਕੇਪਕਿਯੋਨਗ
 ਹਇੰਪਾਇੰਸੀਪਤਿਸੀਬੇਜਨਾਬਚਿਚਹਿਯੋ॥
 ੧੧੫੫॥ *ਜਸਨਾਨਾ ਸਾਚਾ ਨਾਮੁ ਹੈ ॥ ੧੧੫੫॥* ਪਾਇਕੇ
 ਪਾਇਗਹਿਯੋਸਹਿਕੈਹਸਿਕੈਦਿਜੋਸੀਇੰਤਾਤਿਓ
 ਚੋਗਾਬੱਜਸਮਾਨਹਿਦੋਹਮੋਲਗਿਧਾਇਦੁਖਿਯੋਹੋ
 ਤਹਿਮੋਗਾਮੰਗਤੋਇਕਜਤੁਮਦੁਜੋਪੈਛਮਿਕੈ
 ਅਪਰਾਧਹਮੋਗਾਜੋਤਿਕਰੂਪਧੋਗਗਹੋਤੁਸਦਭੋ
 ਪਾਇਕੋਚਿਹਤਤਹੋਗੇ॥ ੧੧੫੬॥ *ਮਦਗਾ* ਯੋਜਬਥੈ
 ਨਕੋਹਬਿਜਨਾਇਕਤੋਗਿਖਿਚਿੰਤਥਿਥੈਸੁਖਪਾਯੋ॥
 ਕੈਕੋਪੁਨਾਮਪਨੇਪ੍ਰਭੁਕੋਫੁਨਿਅਪਨੇਆਸਮਮੈਛਿ
 ਰਿਆਯੋਗੁੰਦਕੋਬ੍ਰਹਮਕੋਬਿਸਨਕਥਾਨਕੋਭੇਰਸ
 ਭੈਇਨਕੋਸਮੁਝਯੋ॥ *ਸਿਖਾਮਕੋਜਾਪਜੋਸਭਹੀਹਮ*
ਸੀਬਿਜਨਾਬਸਹੀਪ੍ਰਭੁਪਾਯੋ॥ ੧੧੫੭॥ ਜਪ
 ਕੀਯੋਸਭਹੀਹਮਿਕੋਜਬਭ੍ਰਿਗਆਇਕੈਬਾਤਸੁਨਈ
 ॥ ਹੋਅਨੰਤਕਹਿਯੋਕਹੁੰਨਾਨਿਧਿਬੇਰਸਕੈਨਹਿਜਾ
 ਹਿਬਤਈ॥ ਕ੍ਰਿਪਾਹੋਗੁੰਦਗੇਮੁੰਡਮਲਕੋਡਾਹਿਕੈਬੈਠ
 ਹੋਡਿਭਜਨਈ॥ ਤਹਿਜੋਪਨਜੋਪਹਮਿਕਪ੍ਰਭੁਸੀਬਿ
 ਜਨਾਬਸਹੀਠਹਈ॥ *੧੧੫੮॥* ਜਪਜਾਪਿਯੋਸ
 ਤਹੁੰਹਮਿਕੋਜਬਭ੍ਰਿਗਆਨਿਰੋਧਸਮੁਝਯੋ॥ ਜਿਯੋ
 ਜਗਤੁਤਪਿਮਾਚਨਮਾਨਤਤੋਸਈਲੇਇਕਹੁੰਦਬਨ
 ਯੋਕੋਬ੍ਰਹਮਾਕਰਮਾਣਾਈਏਜਪੁਤਕੋਕਰੋਤਿਹੋਕੇਨ

Digitized by Panjab Digital Library | www.panjabdigilib.org

ਭੁੰਢਤਏਕਫਿਰੈਹਮਿਸੁੰਦਰਚਿਤਬਿਖੈਸਭਭਗਮਬੁਢ
 ਈ॥ਬੇਖਅਨੁਪਸਜੈਤਨਪੈਤਿਨਬੇਖਨਕਬਗਨੇਕੇ
 ਨਹਿਜਾਈ॥ਸੰਕਰੈਨਹੈਹਮਿਹੀਹਮਿਲਾਜਹਿਬਿਚਿ
 ਮਨੋਤਿਨਖਾਈ॥ਐਸੇਕਹੈਤਜਿਗਿਯੋਕਿਹੰਠਾਤਿਹੰਠੇ
 ਬ੍ਰਿਜਨਾਇਕਦੇਹਰਿਖਾਈ॥੧੧੭॥ਦੇਹਰਾ॥ਬਹੁਤਕਾ
 ਲਮੁਛਿਤਭਈਖੇਲਤਹਮਿਕੇਸਾਥਾ॥ਮੁਛਿਤਹੈਤਿਨ
 ਯੋਲਾਥਿਯੋਹਮਿਅਏਅਬਹਥਾ॥੧੧੮॥ਦੇਹਰਾ॥ਹਮਿ
 ਜਨਹਮਿਸੰਗਮਿਲਤਹੈਸੁਨਤਧੋਮਕੀਗਾਥਾ॥ਜਿਯੋ
 ਡਾਹਿਯੋਮਿਲਿਜਾਤਹੈਨੀਰਨੀਕੇਸਾਥਾ॥੧੧੯॥ਚੰਪ੯
 ਈ॥ਜਲਤੈਤਬਹਮਿਬਹਮਿਅਏਆਅੰਗਹਿਸੁੰਦਰ
 ਰਬਸਤਬਨੇਸਾਕਉਪਮਾਤਿਹੰਕੀਕਬਿਕਰੈ॥ਧੋ
 ਖਮੈਨਗੀਝਿਕੈਰੈ॥੧੨੦॥ਚੰਪ੯॥ਬਸਤਤਿਖ
 ਨਹੁੰਸੁੰਦਰਧੋਗਾਦਨਬਹੁੰਤਬਿੰਪੂਨਕਹੰਕੇਗਾਜਿਹੰ
 ਤਿਹੰਠਹਮਿਕੇਗੁਨਗਯੋ॥ਤਿਹੰਦਹਿਰਧਨਦੇਇਗਵ
 ਯੋ॥੧੨੧॥ਚੰਪ੯॥ਚੰਪ੯॥ਚੰਪ੯॥ਚੰਪ੯॥ਚੰਪ੯॥ਚੰਪ੯॥
 ਹਮਿਕੇਸੰਤਕਬਢੀਸੁਨਾਉ॥ਤਤੋਪੁਭਲੇਗਨਮਿਛ
 ਵਾਉ॥ਜੋਇਹਕਥਤਨਕਸੁਨਿਪਵੇ॥ਤਕੈਦੋਖਦੁਹਿ
 ਹੋਜਾਵੇ॥੧੨੨॥ਸਵਯਾ॥ਜੈਸੇਤਿਨਵਤਅੰਅੰਧ
 ਕੇਸਬਕਾਸੁਰਕੇਬਿਧਿਜਾਂਮੁਖਫਾਹਿਯੋ॥ਖੰਡਕਿਯੋਸ
 ਕਟਾਸੁਰਕੇਗਹਿਕੇਸਨਤੋਜਿਹੰਕੇਸਪਛਾਹਿਯੋ॥ਸਿਧ
 ਜਗੁੰਕੇਸੈਨਮਾਥਿਯੋਅਹੁੰਤਨਕੇਜਿਸਮਨਹਿਦਾਹਿਯੋ॥

॥ ਤਿਯੋ ਬ੍ਰਿਜਨ ਇਕ ਸਾਧਨ ਕੇ ਫੁਨਿ ਚਪਤ ਹੈ ਸਭ
 ਪਾਪਨ ਟਹਿਯੋ ॥੧੧੦੬॥੧੧੦੭॥ ਜੋ ਬ੍ਰਿਜਨ ਇਕ
 ਕੁਚਿ ਸੋ ਕਬਿ ਸਿਆਮ ਭਨੈ ਫੁਨਿ ਗੀਤ ਨਗੈ ॥ ਚਤੁ
 ਰਤਾ ਮੋਗੇ ਹੋ ਮਿਕੇ ਜਸੁ ਬੀਚ ਕਬਿ ਤਨ ਕੇ ਸੁਬਨੈ ॥
 ॥ ਅੰਗਨ ਤੇ ਸੁਨਿ ਜੋ ਚਰਚ ਹੋ ਮਿਕੇ ਹੋ ਮਿਕੇ ਮਨ ਭੀਤ
 ਹੈ ॥ ਸੋ ਕਬਿ ਸਿਆਮ ਭਨੈ ਪਹਿਕੇ ਤਨ ਖਾਭ ਵਭੀ
 ਤਰਫੇ ਨ ਆਏ ॥੧੧੦੮॥੧੧੦੯॥ ਜੋ ਓਪ ਮਾ ਬ੍ਰਿਜਨ
 ਬਕੀ ਗਾਇ ॥ ਅੰਗ ਕਬਿ ਤਨ ਬੀਚ ਕੋ ਗੋ ॥ ਪਾਪਨ ਕੀ
 ਤੇ ਓਪਾ ਵਕ ਮੋ ਕਬਿ ਸਿਆਮ ਭਨੈ ਕਬਹੂੰ ਨ ਜਗੈ ॥
 ਚਿੰਤ ਸੁਭੈ ਮਿਟਿ ਹੈ ਜੁਗ ਹੋ ਛਿਨ ਮੈ ਤਿਨ ਕੇ ਅਘ
 ਬਿਰਟੈ ਗੋ ॥ ਜੋ ਨਗੀ ਸਿਆਮ ਜੁ ਕੇ ਪਸੇ ਪਗ ਤੇ ਨਗੇ
 ਮਿਨ ਦੇ ਪਯੋਗੇ ॥੧੧੧੦॥੧੧੧੧॥ ਜੋ ਬ੍ਰਿਜਨ ਇਕੋ
 ਕੁਚਿ ਸੋ ਕਬਿ ਸਿਆਮ ਭਨੈ ਪੁਨਿ ਜਪ ਜਪੈ ॥ ਜੋ ਤਿ
 ਹੋ ਕਹਿ ਤਕੈ ਮਨ ਮੈ ਬਹੁ ਮੰਗਨ ਲੋਗਨ ਕੰਧ ਨੂਹੈ ॥
 ॥ ਜੋ ਤਜਿ ਕਾ ਜਸੁ ਭੈ ਗੁਹ ਕੇ ਤਿਹ ਪਾਇਨ ਕੇ ਚਿਤ ਭੀ
 ਤਰੈ ॥ ਭੀਤਰ ਤੇ ਅਬ ਖਾਜ ਗੋ ਕ ਅਘ ਬਿਰਟ
 ਬੀਗ ਬਿਰਕ ਮਿ ਜੈ ॥੧੧੧੨॥੧੧੧੩॥ ਪ੍ਰਮ ਕਿਯੋ ਨ
 ਕਿਯੋ ਬਹੁ ਤੇ ਤਪ ਕਸਟ ਸਹਿ ਖਤ ਨ ਕੇ ਅਤਿ ਤੇ ਖੋ
 ॥ ਕਾਸੀ ਮੈ ਜਾਇ ਪਛਿ ਖੋ ਅਤਿ ਹੀ ਬਹੁ ਬੇਦ ਨ ਕੇ
 ਮਿਸਰਨ ਆਯੋ ॥ ਦਾਨ ਦੇ ਏ ਬਸਿ ਹੈ ਗੋ ਸਿਆਮ ਸ
 ਭੈ ਅਪਨ ਤਿਹ ਰਬ ਗਵਯੋ ॥ ਅਤ ਕੀ ਕੁਚਿ ਕੋ ਹਰਿ

ਸੋਜਿਯੋਤੁਕਿਯੋਤਿਨੁਹਿਧਿਯੋ॥੧੧੮॥ਸਦੈ
 ਕਭਯੋਜੋਬਕਲੇਚਨਮੁੰਦਿਕੈਬੈਠਿਗਹਿਯੋਜਗਭੇ
 ਖਰਿਖਏ॥ਮੀਨਫਿਰਿਯੋਜਲਨਤਸਰਤੁਕਹਿ
 ਂਕੇਕਮੈਹਿਅਏ॥ਦਰੁਗੋਰਿਨਹੈਨਹੈਸੁਖਿ
 ਂਗਉਡੈਤਨਪੰਖਲਗਏ॥ਸਿਖਾਮਭਨੈਇੰਸੰਤਸ
 ਤਾਬਿਨੁਪ੍ਰੇਮਕੁੰਬਿਜਨਾਬਹਿਝਏ॥੧੧੯॥ਸਦੈ
 ॥੧॥ਲਾਲਚੋਧਨਕੇਕਿਨੁਪ੍ਰੇਮਪੈਗਾਇਭਲੈਪ੍ਰ
 ਭਗੀਤਸੁਨਯੋ॥ਨਚਨਚਿਯੋਨਖਚਿਯੋਤਿਯੋਮੈ
 ਹਿਲੇਕਅਲੇਕਪੈਡਨਪਯੋ॥ਹੰਸਕਹਿਯੋਜਗ
 ਮੈਅਪਨੈਸੁਪਨੈਨੁਨਗਿਯੋਨਕਤੰਡਜਨਯੋ॥ਪ੍ਰੇਮ
 ਬਿਨਾਕਬਿਸਿਖਾਮਭਨੈਕਰਕਾਹੁਕੇਮੈਬਿਜਨਾਇ
 ਕਅਯੋ॥੧੨੦॥ਸਦੈ॥੧॥ਹਿਚਲੇਗਿਹਾਪਾ
 ਨੈਕਬਨਮੈਬਹੁਤੇਤਿਨਯੋਨਲਗਏ॥ਸਿੰਧਿਸ
 ਮਾਧਿਅਗਾਧਿਕਥਾਮੁਨਿਖੋਜਿਗੇਹਹਿਧਬਨਾ
 ਏ॥ਸਿਖਾਮਭਨੈਸਭਬੇਰਕਤੇਬਨਮੰਤਨਕੇਮਤ
 ਯੋਠਹਏ॥ਭਾਖਤਹੈਕਬਿਸੰਤਸੁਨੈਜਿਹੰਪ੍ਰੇਮ
 ਕਿਯੋਤਿਹੰਸੀਪਤਿਧਏ॥੧੨੧॥ਸਦੈ॥੧॥ਛੰਡੀਕੋ
 ਪੁਤਹੈਬਮਨਕੇਨਹਿਕੈਤਪਾਵਤਹੈਜੁਕਗੇ॥
 ਅਗਅਗਜੰਗਜਿਤੇਗਿਹਕਤੁਹਿਤਿਯਾਗਿਕਹ
 ਚਿਤਤਮੈਧੋਗਾਅਬਗੀਝੈਕੇਦੇਹੁਵੈਹਮੇਕੋ
 ਉਹੋਬਿਨਤੀਕਹਿਜੋਹਿਕਗੇਜਬਅਖੁਕੀਅੰਧ

ਨਿਦਾਨ ਬੈਨੈ ਅਤਿ ਹੀਰਨ ਮੈ ਤਬ ਜੁ ਛਿਮੇਗੇ ॥੧੧੮॥
 ੨੬॥ ਸੱਤ੍ਰੰ ਹੋ ਸੈ ਪੈਤਾ ਲਸੈ ਸਾਵਨ ਸੁਰਿ ਥਿਤਿ ਰੀਪ
 ॥ ਨਗਰ ਪਾਵਟਾ ਸੁਭ ਕਰਨ ਜਮੁਨਾ ਬੈਸ ਮੀਪ ॥੧੧੯॥
 ੨੭॥ ਰਸ ਮਕਥਾ ਭਗਵਤ ਕੀ ਭਾਖਾ ਕਰੀ ਬਨ ਇ
 ॥ ਅਵਰ ਬੰਛਨ ਨਹਿ ਪ੍ਰਭ ਪਰਮ ਜੁ ਪਕੇ ਚਾਇ ॥੧੧੯॥
 ੨੮॥ ਮਵਲਾ ॥ ਧੰਨਿ ਜਿਯੋ ਤਿਹ ਕੋ ਜਗਮੈ ਮੁਖ ਤੈ ਹਰਿ ਚਿ
 ਤ ਮੈ ਜੁ ਪਾਇ ਚੈ ਗੋਰ ਅਨਿਤ ਨ ਨਿਤ ਹੋ ਜਸਨ
 ਵਚੈ ਭਵ ਸਗਰ ਤੈ ਗਾਧੀ ਰਜ ਪਾਮ ਬਨਾਇ ਇਤ
 ਨ ਬੁਧਿ ਸੁਰੀ ਪਕੇ ਉਜਿਯੋ ਗੋਸਿਯਾਨ ਹਿ ਕੀ ਬਛਨੀ
 ਮਨ ਹਥ ਲੈ ਕਾਤਰ ਤ ਕੁਤ ਵਰ ਬੁਧੈ ॥੧੧੯॥

ਕਛਕਛਾ ਤੁਹੀ ਸੁਭਨੈ ਸੁਭਤੀ ਭਵਨੀ॥ ਤੁਹੀ ਚਉਦ
 ਭੁਭਕਰੀ ਜੋਤਿ ਜਨੀ॥ ੨॥ ਕਛਕਛਾ॥ ਤੁਹੀ ਹਿਸਦਨੀ
 ਪੁਸਦਨੀ ਸਮਤਨੀ॥ ਤੁਹੀ ਕਸਦਨੀ ਹਰਛਨੀ ਅ
 ਸਤਨੀ॥ ਤੁਹੀ ਜੋਗਮਾਝਾ ਤੁਹੀ ਬਾਕਬਾਨੀ॥ ਤੁਹੀ
 ਅੰਬਕਾਜੋਤ ਹਰਾਜਪਨੀ॥ ੩॥ ਕਛਕਛਾ॥ ਮਹਾਜੋਗਮਾਝਾ
 ਮਹਾਜਪਨੀ॥ ਭਵੀਭਵਨੀ ਭੁਤਭਵਿਅੰਤਵਾ
 ਨੀ॥ ਚਗੀਅਚਨੀ ਖੋਬਨੀ ਭੁਪਨੀ॥ ਮਹਾਬਾਹੁਨੀ
 ਅਪਨੀ ਭੁਪਨੀ॥ ੪॥ ਕਛਕਛਾ॥ ਮਹਾਭੋਗਵੀ ਭੁਤਨੇ
 ਸੁਗੀਭਵਨੀ॥ ਭਵੀਭਵਨੀ ਭਵਿਅਕਲੀ ਕ੍ਰਿਪਾ
 ਨੀ॥ ਜਖਅਜਖਾ ਹਿੰਗਲਾ ਪਿੰਗਲਾ ਹੈ॥ ਸਿਵਸੀ
 ਤਲਾਤੋਤਲਾ ਮੰਗਲਾ ਹੈ॥ ੫॥ ਕਛਕਛਾ॥ ਤੁਹੀ ਅੰਛਕ
 ਪਛਕਾ ਬਿਧਿਧਿਆ॥ ਤੁਹੀ ਭੋਗਵੀ ਭੁਪਨੀ ਸੁਧਿਸਿ
 ਧਿਆ॥ ਮਹਾਬਾਹੁਨੀ ਅਸਤਨੀ ਸਸਤਪਗੀ॥ ਤੁਹੀ ਤੀ
 ਰਤਰਵੀਕਤੀ ਕਟਗੀ॥ ੬॥ ਕਛਕਛਾ॥ ਤੁਹੀ ਰਾਜਮੀਸ
 ਤਕੀਤਾ ਮਸਾਯੋ॥ ਤੁਹੀ ਬਾਯਕਾ ਬ੍ਰਹਮਾ ਅਜੁਅਯੋ
 ॥ ਤੁਹੀ ਦਾਨਵੀ ਰਿਵਨੀ ਜਛਨੀ॥ ਤੁਹੀ ਕਿਨ੍ਹਨੀ ਮ
 ਛਨੀ ਕਛਨੀ॥ ੭॥ ਕਛਕਛਾ॥ ਤੁਹੀ ਰਿਵਦੇ ਸੋਸਨੀ ਰ
 ਨ੍ਹਵੇ ਸਾਸਗਹਿ ਬਿਸਟਨੀ॥ ਤੁਹੀ ਅਸਤਭੇਸਾ॥
 ਤੁਹੀ ਰਾਜਰਾਜੇ ਸੁਗੀਜੋਗਮਾਝਾ॥ ਮਹਾਮਹਾਸੈ ਚਉਦ
 ਭੁਭਕਛਾ॥ ੮॥ ਕਛਕਛਾ॥ ਤੁਹੀ ਬ੍ਰਹਮਾ ਬੈਸਨਵੀਸ
 ਭਵਨੀ॥ ਤੁਹੀ ਬਾਸਵੀਈ ਸੁਗੀਕਰਤਿ ਕਿਆਨੀ॥

ਤੁਹੀ ਅੰਬਕਾ ਦੁਸਟ ਹੁਮੁੰਡਮਾ ਲੀ॥ ਤੁਹੀ ਕਸਟ ਹੀਤੀ
ਕ੍ਰਿਪਾ ਲੀ ਕਪਾ ਲੀ॥੧੦॥ ਤੁੰਬਾ ਹਨੀ ਹੈ ਹਿੰਨਾ
ਛਮਾ ਭੋਯੋ॥ ਹਰਨ ਕਸੀ ਸਿੰਘ ਨੀ ਹੈ ਪਛਾ ਭੋਯੋ॥ ਤੁਹੀ ਬਾ
ਹੀ ਹੈ ਤਿਨੈ ਲੋਕ ਮਾਯੋ॥ ਤੁਹੀ ਵੇਦ ਨੈ ਕੀਏ ਜਛਾ
ਯੋ॥੧੧॥੧੨॥੧੩॥ ਤੁਮੀ ਰਾਮੁ ਹੈ ਸੁਹਾਗੀ ਵਖਾ ਭੋਯੋ॥ ਤੁਮੀ
ਕ੍ਰਿਸਨੁ ਹੈ ਕਸਕੇ ਸੀ ਬਿਧਿ ਭੋਯੋ॥ ਤੁਮੀ ਜਲਾਪੁ ਹੈ ਬਿ
ਵਲਾ ਛਪਾ ਯੋ॥ ਤੁਮੀ ਸੰਭਨੈ ਸੰਭਰਨੈ ਖਪਾ ਯੋ॥੧੪॥
੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥
੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥
੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
ਅਪਨਾ ਜਨਿ ਮੁਝੈ ਪ੍ਰਤਿ ਪਗੀਐ॥ ਚਨਿ ਚੁਨਿ
ਸਤ੍ਰਹ ਮੇ ਮਗੀਐ॥ ਤੇਗ ਦੇਗ ਜਗ ਮੈ ਵੇਉ ਚਲੈ ਆਰਾ
ਖਿ ਆਪਿ ਮੁਹਿ ਅੰਗਨ ਦਲੈ॥੧੦੦॥੧੦੧॥੧੦੨॥੧੦੩॥੧੦੪॥੧੦੫॥੧੦੬॥੧੦੭॥੧੦੮॥੧੦੯॥੧੧੦॥੧੧੧॥੧੧੨॥੧੧੩॥੧੧੪॥੧੧੫॥੧੧੬॥੧੧੭॥੧੧੮॥੧੧੯॥੧੨੦॥੧੨੧॥੧੨੨॥੧੨੩॥੧੨੪॥੧੨੫॥੧੨੬॥੧੨੭॥੧੨੮॥੧੨੯॥੧੩੦॥੧੩੧॥੧੩੨॥੧੩੩॥੧੩੪॥੧੩੫॥੧੩੬॥੧੩੭॥੧੩੮॥੧੩੯॥੧੪੦॥੧੪੧॥੧੪੨॥੧੪੩॥੧੪੪॥੧੪੫॥੧੪੬॥੧੪੭॥੧੪੮॥੧੪੯॥੧੫੦॥੧੫੧॥੧੫੨॥੧੫੩॥੧੫੪॥੧੫੫॥੧੫੬॥੧੫੭॥੧੫੮॥੧੫੯॥੧੬੦॥੧੬੧॥੧੬੨॥੧੬੩॥੧੬੪॥੧੬੫॥੧੬੬॥੧੬੭॥੧੬੮॥੧੬੯॥੧੭੦॥੧੭੧॥੧੭੨॥੧੭੩॥੧੭੪॥੧੭੫॥੧੭੬॥੧੭੭॥੧੭੮॥੧੭੯॥੧੮੦॥੧੮੧॥੧੮੨॥੧੮੩॥੧੮੪॥੧੮੫॥੧੮੬॥੧੮੭॥੧੮੮॥੧੮੯॥੧੯੦॥੧੯੧॥੧੯੨॥੧੯੩॥੧੯੪॥੧੯੫॥੧੯੬॥੧੯੭॥੧੯੮॥੧੯੯॥੨੦੦॥
ਤੁਮੀ ਰਾਮੁ ਹੈ ਸੁਹਾਗੀ ਵਖਾ ਭੋਯੋ॥ ਤੁਮੀ
ਕ੍ਰਿਸਨੁ ਹੈ ਕਸਕੇ ਸੀ ਬਿਧਿ ਭੋਯੋ॥ ਤੁਮੀ ਜਲਾਪੁ ਹੈ ਬਿ
ਵਲਾ ਛਪਾ ਯੋ॥ ਤੁਮੀ ਸੰਭਨੈ ਸੰਭਰਨੈ ਖਪਾ ਯੋ॥੧੦੦॥੧੦੧॥੧੦੨॥੧੦੩॥੧੦੪॥੧੦੫॥੧੦੬॥੧੦੭॥੧੦੮॥੧੦੯॥੧੧੦॥੧੧੧॥੧੧੨॥੧੧੩॥੧੧੪॥੧੧੫॥੧੧੬॥੧੧੭॥੧੧੮॥੧੧੯॥੧੨੦॥੧੨੧॥੧੨੨॥੧੨੩॥੧੨੪॥੧੨੫॥੧੨੬॥੧੨੭॥੧੨੮॥੧੨੯॥੧੩੦॥੧੩੧॥੧੩੨॥੧੩੩॥੧੩੪॥੧੩੫॥੧੩੬॥੧੩੭॥੧੩੮॥੧੩੯॥੧੪੦॥੧੪੧॥੧੪੨॥੧੪੩॥੧੪੪॥੧੪੫॥੧੪੬॥੧੪੭॥੧੪੮॥੧੪੯॥੧੫੦॥੧੫੧॥੧੫੨॥੧੫੩॥੧੫੪॥੧੫੫॥੧੫੬॥੧੫੭॥੧੫੮॥੧੫੯॥੧੬੦॥੧੬੧॥੧੬੨॥੧੬੩॥੧੬੪॥੧੬੫॥੧੬੬॥੧੬੭॥੧੬੮॥੧੬੯॥੧੭੦॥੧੭੧॥੧੭੨॥੧੭੩॥੧੭੪॥੧੭੫॥੧੭੬॥੧੭੭॥੧੭੮॥੧੭੯॥੧੮੦॥੧੮੧॥੧੮੨॥੧੮੩॥੧੮੪॥੧੮੫॥੧੮੬॥੧੮੭॥੧੮੮॥੧੮੯॥੧੯੦॥੧੯੧॥੧੯੨॥੧੯੩॥੧੯੪॥੧੯੫॥੧੯੬॥੧੯੭॥੧੯੮॥੧੯੯॥੨੦੦॥

ਕੋ

ਗਿਹਰਿ ਪਰਮੈ ਜਾਨਿ ਦ੍ਰੁਤੁ ਹਿ॥੧੮॥ ਚੰਦ੍ਰਾ ਅਪ
 ਨਾਜਾਨਿ ਕੋ ਰੂਪੁ ਤਿ ਪਗਾਤੁ ਮਸਾਹਿ ਬਮੈ ਕਿ ਕਰ ਬਰ
 ॥ ਦਾਸ ਜਾਨਿ ਦੈਰ ਬਉ ਬਗੈ ॥ ਹਮੇ ਸਭ ਬੈਗੀ ਅਨ
 ਸੰਘੈ ਗੈ॥੧੯॥ ਚੰਦ੍ਰਾ ॥ ਪ੍ਰਥਮ ਧਰਮ ਭਗਵਤਿ ਕੋ ਧਿਆ
 ਨਾ ॥ ਬਹੁ ਕੋਰ ਕ ਬਿਤ ਬਿਧਿ ਨਾ ॥ ਕਿਸ ਨਾਜਾ ਬਮ
 ਤਿ ਚਰਿਤ ਉਚੈ ਗੈ ॥ ਚੁਕਹੈ ਇਕ ਬਿਤ ॥ ਹਿਸੁ ਧਰਮ ॥੨੦॥
 ਚੰਦ੍ਰਾ ਗੈ ਜਾਨਿ ਮਨ ਤੇ ॥੨੧॥ ਮਮਤਾ ਸੁਕਮ
 ਨ ॥ ਅਖ ਭੈ ਮਨ ਚਰਿਤ ਪਰਨ ਨਾ ॥ ਸਦੈ
 ॥ ਹਰਿ ਕੀ ਸੁਨਿ ਕੈ ਸੁਰ ਸੁਨ ਨ ਮੈ ਸਭ ਧਾਇ ਚਲੀ ਬ੍ਰਿਜ
 ਭੂਮਿ ਸਖੀ ॥ ਸਭ ਮੈ ਨ ਕੋਰ ਬਗਈ ਬਿਧਿ ਕੈ ਸਭ ਸੁੰਦਰ
 ਗੀਸਾ ਮਕੀ ਪੇਖਿ ਅਖੀ ॥ ਨਿਕਰੀ ਗ੍ਰਿਹ ਤੋ ਮਿਗਨੀ
 ਮਿਸ ਮਨ ਹੋ ਗਧਨ ਤੋ ਨ ਜਿਯਾਇ ਗਈ ॥ ਇਹ ਭੋਗੁ ਰਖ
 ਹੋ ਆਇ ਗਈ ਜਨੁ ਆਇ ਗਈ ਸੁਧਿ ਜਾਨਿ ਸਖੀ ॥੨੨॥
 ॥੨੩॥ ਗਈ ਆਇ ਰਸੈ ਰਿਸ ਤੋ ਗੁਪੀ ਅੰ ਸਭ ਹੀ
 ਰਸ ਕਰੁ ਕੇ ਸਾਧ ਪਗੀ ॥ ਪਿਖਿ ਕੈ ਮੁਖ ਕਰੁ ਕੇ ਚੰਦਕ
 ਲਾ ਸੁਚੰਦਰਨ ਸੀ ਮਨ ਮੈ ਉਮਗੀ ॥ ਹਰਿ ਕੋ ਪੁਨਿ ਸੁਧ
 ਸੁਆਨ ਨ ਪੇਖਿ ਕੋ ਧੋਤਿ ਨ ਕੀ ਠਗਡੀ ਠਲ ਗੀ ॥ ਭਗ
 ਵਨ ਪ੍ਰਸੰਨਿ ਯਭੋ ਧੋ ਪਿਖਿ ਕੈ ਕ ਬਿਸਾ ਮਮਨੈ ਮਿ
 ਗਦੇ ਖੀ ਮਗੀ ॥੨੪॥ ਮਦੈ ॥ ਗੋਪਨ ਕੀ ਬਗੀਨ
 ਰਹੀ ਸੁਕਨ ਰਹੀ ਸੁਨ ਬੇਕ ਹੋਤ ਪੀ ॥ ਨਖਿ ਚਲੀ ਆ
 ਪੁਨੇ ਗ੍ਰਿਹਿ ਉਜਨੁ ਮਤ ਜੁਗੀ ਸੁਰ ਦ੍ਰਿਹ ਲਾਘੀ ॥

ਰਖਨਕ੍ਰਮੁਖਤਾਹਿਚਲੀਜੋਉਕਾਮਕਲਾਹੁਰੈਕੁਨਿ
 ਥਪੀ॥੩॥ਹਿਚਲੀਸਿਰਕੇਪਟਾਏਉਜਨੁਡਾਹਿਚਲੀਸਭ
 ਲਾਜਬਹੁਪੀ॥੩॥ਮਦਾਨ ਕਨਕੇਪਸਗਈਜਬ
 ਹੀਤਬਹੀਸਭਗੋਪਿਨਲੀਨਸਸੰਭਾਚੀਰਧੇਗਿਰਕੇਤ
 ਨਤੁਖਨਟੁਟਿਗਈਤਿਨਭਥਨਬੰਭਾਕਨਕੇਰੂਪਨਿਹ
 ਮਿਸਭੈਗੁਪੀਅੰਕਬਿਸਿਖਾਮਭਈਇਕਰੰਭਾਹੋਇਗਈ
 ਤਨਮੈਸਭਹੀਇਕਰੰਗਮਨੈਸਭਛੇਡਿਅਸੰਭਾ॥੨੪॥
 ੨੪॥ਗੋਪਿਨਤੁਲਿਗਈਗਿਹਕੀਸੁਧਿਕਨੁਹਿਕਸਤੀ
 ਤਰਾਚੀ॥ਭਉਹੰਭਮੀਮਧੁਗੀਬਰੁਨੀਸਭਹੀਸੁਛਗੀਜ
 ਨੁਮੈਨਕੇਸੰਚੀਛਿਰਿਦੇਸ਼ਸਅੰਗਨਸ੍ਵਰਤਲੈਤਗ
 ਵਨਹਿਸੇਸਭਮਾਚੀਸੋਭਿਤਤਹਮਿਕੇਤਨਮੈਮਨਕ
 ਹਨਮੈਚੁਨਿਅੰਚੁਨਿਰਾਚੀ॥੨੫॥ਮਦਾਨ ਕਨਕੇਰੂਪ
 ਨਿਹਮਿਗਈਬਿਜਮੈਜੁਤੀਗੁਪੀਅਅਤਿਹਛੀ॥੨੫॥
 ਜਤਜਾਹੀਮ੍ਰੀਪਤਿਨੈਨਬਿਗਜਤਸੁੰਦਰਹੈਸਮਮਾ
 ਛੀਸੋਭਿਤਹੋਬਿਜਮੰਤਲਾਮੈਜਨੁਬੇਲਬੇਕਾਜਨਟੀ
 ਇਹਕਾਂਛੀਦੇਖਨਹਰਕਿਧੋਤਗਵਨਰਿਖਵਤਭਾਵਹ
 ਸੋਹਿਯਾਅਛੀ॥੨੬॥ਮਦਾਨ ਸੋਹਤਹੈਸਭਗੋਪਿਨਕੇ
 ਕਬਿਸਿਖਾਮਕਹੈਦਿਗਅੰਜਨਅੰਜਾਕਉਲਨਜਨੁ
 ਸੁਪਧੁਤਾਸਗੁੰਦਰਸਾਨਕੇਉਪਰਮਾਜੋਬੇਠਿਧਰੀ
 ਇਕਮੈਚਤਰਨਨਮੈਨਕੇਤਤਬਨਕਸਿਸਾਜੋਸੋਹ
 ਤਹੈਮਨੋਜੋਗਿਨਕੇਕੁਨੈਜੋਗਿਨਕੇਗਨਬੀਚਕਲਾਜੇ॥

ਜੋਯੋ

ਤੀਕੇ ਅੰਤਲੇ ਬੈਕਕਰਨ ਸੁਰਾਪਨੇ ਨਹੀਂ ਤਰੁਣੇ॥

੨੫੫ ਮੰ ੮ ਠਾਢੈ ਕਾਨ੍ਹੇ ਸਉ ਮਹਿਗੋਪਿ ਨਜਾਹਿ ਕੇ ਅੰਤ
 ਮੁਨੀਨ ਹਿ ਬੁਝੈ ਕਿ ਟਕਰੈ ਉਪਮਾ ਬਹੁ ਬਰਖਨੈ ਨੈਨ
 ਸੋ ਤਉ ਨੈ ਕਨ ਸੁਝੈ ਸੋ ਬਿਜਭੁ ਮਿ ਬਿਖੈ ਭਗਵਨ ਤਿ
 ਯਾਗਨ ਮੈ ਗਸ ਬੈਨ ਅਰੁਣੈ ॥ ੨੫ ॥ ਮੰ ੯ ੫ ॥ ਕਨ ਕੋ ਨਿਕ
 ਟੇਜ ਬੰਧੀ ਸਭੰਗਿ ਪਿਅੰਮਿ ਲੇ ਸੁੰਦਰ ਗਈ ਵੀ ਮੇਰੀ
 ਮੱਧਿ ਸਾਸਿ ਅਨਨਧੇ ਬਿਸਭੇ ਫੁਨਿ ਕੰਦੁ ਪਦੇ ਬਨਈ
 ਵੀ ਲੈ ਮੁਗਲੀ ਅਪਨੇ ਕਰਕਾਨ੍ਹ ਕਿਧੈ ਅਤੰਗਿ ਤਿਸਾ
 ਬਬਜਈ ਵੀ ਘੰਟਕ ਹੋ ਕਜਿਉ ਪਿਥਿ ਕੈ ਮੁਗਨੀ ਮੁ
 ਹਿਜ ਤਸੁ ਪੈ ਠਹਰਈ ਵੀ ॥ ੨੬ ॥ ਮੰ ੧੦ ੫ ॥ ਮਾਲ ਸਿੰਗ
 ਅਰੁ ਮਕਲੀ ਸੁਭ ਸੰਗਭਾਵਨ ਸਬ ਬਜਾਵੈ ਜੈ
 ਤਿਸੀ ਅਰੁ ਸੁੰਧ ਮਫਾਗ ਬਿਲਾਵਲ ਕੀ ਧੁਨਿ ਕੁਕਿ
 ਸੁਨਵੈ ਲੈ ਮੁਗਲੀ ਅਪਨੇ ਕਰਕਾਨ੍ਹ ਕਿਧੈ ਅਤੰਗਿ
 ਹਿੰਤ ਸਾਬ ਬਜਾਵੈ ਪੈਨ ਚਲੈ ਨਹੈ ਜਮੁਨਾ ਬਿਰਮੇ
 ਹਿਰੈ ਧੁਨਿ ਜੈ ਸੁਨਿ ਪਵੈ ॥ ੨੭ ॥ ਮੰ ੧੧ ੫ ॥ ਸੁਨਿ ਕੈ ਮੁਗ
 ਲੀ ਧੁਨਿ ਕਾਨ੍ਹ ਕੀ ਸਭੰਗਿ ਪਿਨ ਕੀ ਸਭ ਸੁੰਧਿ ਛੁਟੀ ॥ ਸ
 ਭਛਾ ਭਿਚਲੀ ਅਪੁਨੇ ਗਿਰਕਾਜ ਕਾਨ੍ਹ ਹਿ ਕੀ ਧੁਨਿ ਸਾ
 ਬਜੁਟੀ ॥ ਠਗਨੀ ਸੁਰੁ ਕੈ ਬੀਸਿਆ ਮਕਹੈ ਇਨ ਅੰਤਰ
 ਕੀ ਸਭ ਮੰਤਿ ਲੁਟੀ ॥ ਮੁਗਨੀ ਸਮੁਹੈ ਚਲਤਿ ਘੋਇਨ
 ਕਮਗਲਾ ਜਕੀ ਬੇਲ ਤਰਕਤੁਟੀ ॥ ੨੮ ॥ ਮੰ ੧੨ ੫ ॥ ਕਨ
 ਕੇ ਰੁਪ ਨਿਹਾਰਿ ਹੀ ਤਿਯਾ ਸਿਆ ਮਕਹੈ ਕਬਿਹੋਇ ਇਕਈ
 ॥ ਜਿਉ ਮੁਕੀ ਧੁਨਿ ਕੈ ਸੁਨਿ ਕੈ ਮੁਗਨੀ ਚਲਿ ਅਵਤ

ਜਤਨ ਨਹੀ॥ ਮੈਨੂੰ ਸੋਚਤਾ ਹੈ ਕੁਦਰਤ ਨੂੰ ਸੁਫੇਰੇ ਮੈਨੂੰ
 ਸਭ ਲਾਜ ਕੀ ਗਈ॥ ਗੋਪਿ ਨ ਕੇ ਮਨਿ ਇਉਂ ਚੁਗਿਯੋ
 ਜਿਸੇ ਖਰਬ ਖਰਬੇ ਚਰਨ ਠੀ॥ **੨੫੫॥** **ਅੰਮ੍ਰਿਤ**
 ਤਕੈ ਹੋ ਸੋਗ ਪਾਏ ਕਾਇਆ ਮਕਾਏ ਜਿਨ ਭਗਬ
 ਭਾਮੋ ਹਸਤੈ ਪ੍ਰਗਟਿ ਯੋਇ ਨ ਕੀਪਿ ਕੈ ਹਰਿ ਪਾਪ ਨਾ
 ਲਲ ਭਾਕਿ ਸਨੇਤਨ ਮਧਿ ਬਹੁ ਬ੍ਰਿਜ ਕੀ ਮਨੁ ਹੋ ਕੁ
 ਸਿ ਅਤੁਰ ਅਤਿ ਗਭਾ ਸੋਊ ਪੀਨਿ ਕੀਯੋ ਮਨ ਜਾਹਿ ਗ
 ਭਸੁ ਅਪੀਨਿ ਜਿਨ ਮਨ ਹੈ ਅਗਭੇ॥ **੨੫੬॥** **ਨੈ**
 ਨ ਚੁਗਿ ਮਹਾ ਸੁਖ ਪਾਇ ਕੁ ਮੁਸਕਾਇ ਭੋਯੋ ਹਰਿ
 ਠੇਛਾ ਮੋਹਿ ਹੋ ਬ੍ਰਿਜ ਬਾਸ ਸਭੈ ਅਤਿ ਹੀਤਿ ਨ ਕੇ
 ਮਨ ਅਨੰਦ ਬਢੇ॥ ਜਾ ਭਗਵਨ ਕਿਯੋ ਸੀ ਖਜੀਤ
 ਕੈ ਮਹਿ ਭਗਿਯੋ ਹਿ ਪੁਰ ਵਨ ਗਛੇ॥ ਤਭਗ ਵਨ ਕਿਯੋ
 ਮੁਖ ਤੇ ਮੁਕਤ ਨੁਕਤਾ ਸਮ ਅੰਮ੍ਰਿਤ ਕਾਢੇ॥ **੨੫੭॥**
ਅੰਮ੍ਰਿਤ **੨੫੮॥** **ਅੰਮ੍ਰਿਤ** **੨੫੯॥** **ਅੰਮ੍ਰਿਤ**
 ਜਮਨ ਤੇ ਥੇਲ ਨ ਕੀ ਅਬ ਘਾਤ ਬਣੀ॥ ਤਾਂ ਜੋ ਕੇ
 ਭੁਖੇ ਲੋਕ ਹੋ ਸੋ ਸਕਾ ਬਿਸਾ ਮਕਾਏ ਹੋ ਜੀ ਸਕਾ ਨ
 ਅਣੀ ਜਿਉ ਸੁੰਦਰ ਹੈ ਤੁਮ ਸੋ ਸੋਊ ਥੇਲ ਹਥੇ ਲਾਹ ਨਹੀ
 ਜਣੀ ਮਕਾਣੀ॥ **੨੬੦॥** **ਅੰਮ੍ਰਿਤ** **੨੬੧॥** **ਅੰਮ੍ਰਿਤ**
 ਹਰ ਤੇ ਜੋ ਮਨ ਛਣੀ॥ **੨੬੨॥** **ਅੰਮ੍ਰਿਤ** **੨੬੩॥** **ਅੰਮ੍ਰਿਤ**
 ਬਣੀ ਮਾਤਿ ਨੇ ਸਕਾ ਬਿਸਾ ਮਕਾਏ ਹੋ ਜੀ ਸਕਾ ਤੀਨ
 ਨੀ ਮੁਖੀ ਪਤਿ ਸੇਤਿ ਹੋ ਕੇ ਇਮ ਚਲ ਚਲੇ ਜੀ ਮਗੋ ਖਰ

ਮੱਤਾ ਦੇ ਪਤ ਮੁਹਤਿ ਕਨਕੀ ਗੋਪਿਨ ਭੁਲਿ ਗਈ ਗਿ
 ੭ ਕੀ ਸੁਪਿਸਾ ਤੈ ਚੀਰ ਗਏ ਓ ਡਿਕੈ ਤਨ ਕੇ ਆਰੁ ਦੁਇ
 ਗਿਯੋ ਨੈ ਨ ਤੋਣਾ ਜੋ ਕੇ ਨ ਤੋ ੩੬ ॥ ਫੈ ॥ ਭਾਪੇ ਕੇ ਮ
 ਪੁਕੈ ਟਰਤਾ ਨਿਸੇ ਮੁਹੈ ਤ ਮਹਿ ਯੋ ਅਪਨੇ ਜਿਨ ਹਥੀ ਜ
 ਹਿ ਭਭੀ ਛਨਰ ਜੁਦ ਯੋ ਮਿਸਿਰ ਵਨ ਕਾ ਟੇ ਵਿਯੋ ਜਿਹ ਮ
 ਥੈ ਸੋ ਤਿਹ ਕੀ ਤਿਹ ਲੋਕ ਨ ਮੰਧਿ ਕਹੈ ਕਾ ਬਿਸਿਆ ਮ
 ਚਲੈ ਜਗ ਥੈ ਸੋ ਬਿਜ ਭੁਮਿ ਬਿਖੈ ਸਕੈ ਹਿ ਤ ਖੋਟ
 ਤੈ ਫੁਨਿ ਗੋਪਿਨ ਸਥੈ ੩੭ ॥ ਮ ॥ ੩੭ ॥ ਹੀ ਮੈ ਕੇ ਰਾਜ
 ਬਿਜ ਮੰਡਲ ਮੈ ਸੰਗੇ ਪਿਨ ਕੇ ਇਕ ਹੋ ਰਾਜ ਦੀ ਸੈਭ
 ਧਾਇ ਪੈਰ ਮੁਹੁ ਤ ਮੁਹੁ ਇਹ ਭੀ ਤਿਕ ਹੋ ਯੋ ਮਿਟਿ ਬੀ
 ਚਨ ਦੀ ਜਬ ਜਾਇ ਪੈਰ ਜਮੁ ਨ ਜਲ ਮੈ ਸੰਗੇ ਪਿਨ
 ਕੇ ਭਗਵਨ ਜ ਦੀ ਤਬ ਲੈ ਚਤ ਕੀ ਹਰਿ ਜੀ ੩੮ ਕੇ ਸ
 ਲੋ ਯੋ ਮੁਖ ਚੁੰਬਿ ਕਿਧੋ ਸੁਤ ਦੀ ੩੯ ॥ ਮ ॥ ੩੯ ॥ ਯਾ ॥ ੩੯ ॥
 ੩੯ ॥ ਚਕ ਨ ਮੈ ਸਾ ਮਿਟਿ ਕੈ ਸਭ ਗੁਣੇ ਨ ਸੁੰਦਰੀ ਯਾ ਮੈ ਸ
 ਸਿਆ ਮਕਹੀ ਹੋ ਸਿ ਬਤ ਪ੍ਰਬੋ ਨ ਨੀ ਨੇ ਹ ਬ ਫਾਇ ਮ
 ਹੁ ਸਖ ਪਾਇ ਕਹਿ ਯੋ ਸੰਗ ਨਿਆਇ ਕੈ ਭੀ ਤਿ ਅਪੀਨਾ
 ੪੦ ਜਤ ਜਾ ਹਿ ਮਿਗੀ ਪਤਿ ਸੇਵਿ ਗਛ ਜਤ ਚੰ ਚਲਤਾ
 ਸਮ ਸੀ ਨ ਨੀ ੪੧ ਚਨ ਸੇਤ ਨ ਕਵੇ ਮੁਖੀ ਸਸ ਅਤੁ ਰੁਨੈ
 ਕਹਿ ਯੋ ਸਭ ਕਰੀ ਨ ਨੀ ੪੨ ॥ ਸਵ ਯਾ ॥ ਅਤਿ ਹੋ ਸਿਫ
 ਵਤ ਕਾ ਹੋ ਯੋ ਪੀਆ ਜੁਗਤੀ ਸਰ ਮੈ ਪਾਤੇ ਭਿਯੋ ਜੁਕ
 ਪੀ ਜਿਨ ਗਵਨ ਬੇਤ ਮਹਿ ਯੋ ਕਪਿ ਕੈ ਜਿਹੋ ਮੁਛਿ ਭਭੀ

੮

ਛਨਲਕਥਪੀ॥ ਜਿਹੰ ਕੀਜਗਬੀਚਪ੍ਰਸਿੱਧਕਲਕਬਿ
 ਸਿਖਾਮਕਹੈਕਛੁਨੰਹਿਛਪੀ॥ ਤਿਹੰ ਸੰਗਕੈਰੋਸਕੀਚਰਚ
 ਜਿਨਹੂੰਤਿਗਿਖਾਛੁਨਿਚੰਡਿਜਪੀ॥ ੪॥ ਕਾਨ॥ ੧॥
 ੧॥ ਜੋਸਬਾਤਕਹੀਗੁਪੀਅੰਤਬੰਹੀਹਿਗੁਬਰ
 ਯੋਤਿਨਸਫੀ॥ ਅਈਹੰਛੋਡਿਸੋਭੈਪਤਿਕੁਤੁਮਹੋਇਤੁ
 --- ਮੈਨਮੋਛੁਨਿਸਫੀ॥ ਤੁਤੁਮਸੰਨਹਿਤੁਕਰੰ
 ਤੁਮਕਹੈਕਬਾਤਕੋਰੋਸਲਾਫੀ॥ ਯੋਕਹਿਕੋਹਿਸੰਨਭ
 ਜੀਸੁਬਜਾਇਉਠਿਯੋਮੁਲੀਮੰਹਿਕਫੀ॥ ੧॥ ੨॥ ੩॥
 ਬਾਦਾਸਵੇਖਾ॥ ਸਭਸੁੰਦਰਗੋਪਿਨਕੋਕਬਿਸਿਖਾਮਰ
 ਯੋਹੰਸਿਕੋਹਿਗੁਬਰਬੈ॥ ਨਗਈਹਿਮਿਨਕਹਿਯੋਗਿ
 ਯੋਕਪੁਤ੍ਰਮੋਹਿਗੰਮੁਖਦੋਖਿਸੋਬੈ॥ ਕ੍ਰਿਸਨਕਰਲੈਅਪ
 ਨੇਮੁਲੀਸੁਬਜਾਇਉਠਿਯੋਜਤਗਤਬੈ॥ ਮਨਘਾ
 ਇਲੋਗੋਪਿਨਕੇਬਟਮੈਤਗਵਨਡਗਿਯੋਜਨੁਲੇਨਅ
 ਬੈ॥ ੪॥ ੨॥ ੩॥ ਜਿਯੋਮ੍ਰਿਗਬੀਚੀਮ੍ਰਿਗੀਪਿਖੀਐਹ
 ਸਿਤਿਯੋਗਨਗੁਰੀਨਿਕੋਮੰਹਿਮੈਭੈਦੋਖਿਜਿਸੈਹਿਪੁਗੀਝਿ
 ਹੋਕਬਿਸਿਖਾਮਨਹੀਮਨਭੀਤਰੋਛੋਭੈ॥ ਦੋਖਿਜਿਸੈਮ੍ਰਿ
 ਗਧਾਵਤੰਚਿਤੁਕੈਨਹਮੈਛੁਨਿਕੋਭੈ॥ ਸੋਬਨਬੀਚ
 ਬਿਰਾਜਤਕਾਨੁਜੋਉਪਿਖਵੈਤਿਹੰਕੀਮਨਲੋਭੈ॥ ੧
 ੨॥ ੩॥ ੪॥ ਸੋਉਗੁਰੀਨੋਬਨਿਉਗੀਬੋਭ
 ਨਜਿਨਕੇਸਮਸੁੰਧਅਮੀ॥ ਤਿਹੰਸਥਲਗੀਚਰਚਕ
 ਰੈਨਹਰਤਮਨਸਾਧਨਸੁੰਧਗੰਮੀ॥ ਤਜਿਕੈਅਪਨੇਭ

ਹਰਿਸ

ਤਹ ਮਹੀ ਮਤਿ ਕਾ ਨ ਜੁਓ ਪਛੋ ਤੇ ਹਿਰ ਮੀ॥ ਅਤਿ ਹੀਤਨ
 ਕਾ ਮਕਰ ਉਪਜੀਤੁ ਮਕੀ ਪਿਖੇ ਨਹਿ ਜਤ ਛਮੀ॥
 ॥੪੩॥ ਭਗਵਨ ਲਖੀ ਅਪਨੇ ਮਨ
 ਮੈ ਏਹੰ ਗੁਣ ਨ ਸੋ ਪਿਖਿ ਮੈ ਨ ਭਗੀ॥ ਤਬ ਹੀਤ ਜਿ ਸੰਕ
 ਸੈਭ ਮਨ ਕੀ ਤਿਨ ਕੇ ਸੰਗ ਕੇ ਲਹੁ ਲਾ ਸਕ ਗੀ॥ ਹਰਿ ਜੀ
 ਕਰ ਬੇਲ ਕਿਧੋ ਏਨ ਸੋ ਜਨੁ ਕਾ ਮਜ ਗੀ ਏਹੰ ਕੀ ਨ ਜਗੀ
 ॥ ਕਾ ਬਿਸਿਖਾ ਮਕਰੈ ਪਿਖੈ ਵੇਤੁ ਮਕੇ ਤਕਿ ਕਾ ਨ ਹਰਿ ਭੋ
 ਕਿਹ ਗੀ ਸੁਹ ਗੀ॥੪੪॥ ਮਦੈ ੨੧॥ ਜੋ ਜੁਗਤੀ ਸੁਹ ਮੁਹਤਿ ਰਾ
 ਮਧ ਗੀ ਜਿ ਤ ਅੰਗ ਕਰਿ ਭੋ ਅਤਿ ਸੀਲਾ॥ ਸੋ ਤੁਨ ਕੇ ਸੁ
 ਸੰਘਾ ਰਿਕਰੈ ਪ੍ਰਤਿ ਪਾਲਕ ਸਾਧਨ ਕੇ ਹਰਿ ਹੀਲਾ॥
 ਦ੍ਰਾਪਰ ਮੈ ਸੋ ਉਕਾਨੁ ਭਯੋ ਮ ਗੀ ਭਾ ਅਰਿ ਕੋ ਧਰਿ ਭਾ ਪ
 ਟਪੀਲਾ॥ ਸੋ ਹਰਿ ਭੂਮਿ ਬਿਖੈ ਬਿਜ ਕੀ ਹੰ ਸਿਰੀ ਪਿਨ
 ਸਾਥ ਕਰੈ ਗੁਲੀਲਾ॥੪੫॥ ਮਦੈ ੨੨॥ ਮਾਲਾ ਸਿਰੀ ਅ
 ਰੁਮ ਕਲੀ ਸੁਭ ਸੰਗ ਭਾਵਨ ਸਾਥ ਬਸਾਵੈ॥ ਜੈ
 ਤ ਸਿਰੀ ਅਰੁ ਸੁਧ ਮਲੁ ਗਬਿਲਾ ਵਲ ਕੀ ਧੁਨਿ ਕੁਕਿ
 ਸੁਨੈ ਵੈ॥ ਲੇ ਮੁਹਲੀ ਅਪਨੇ ਕਰ ਮੈ ਨ ਕਿਧੋ ਅਤਿ
 ਭਾਵਨ ਸਾਥ ਬਜਾਵੈ॥ ਪੰਨ ਚਲੈ ਨਹੈ ਜਮੁ ਨ ਖਿ
 ਰੈ ਮਹਿ ਰੋਧੁ ਨਿਜੋ ਸੁਨਿ ਪਾਵੈ॥੪੬॥ ਮਦੈ ੨੩॥ ਕ
 ਨੁ ਬਜਾਵਤ ਹੈ ਸੁਹ ਸੋ ਫੁਨਿ ਗੋਪਨ ਕੇ ਮਨ ਮੈ ਜੋ ਉ
 ਭਾਵੈ॥ ਰਾਮ ਕਲੀ ਅਰੁ ਸੁਧ ਮਲੁ ਗਬਿਲਾ ਵਲ
 ਕੇ ਅਤਿ ਹੀਰ ਟਪਾਵੈ॥ ਗੀ ਫਿਰੈ ਸੁਹੀ ਅਸੁਹੀ ਮਿਗ

ਛਡਿ ਮਿਗੀ ਬਨ ਕੀ ਚਲਿਆ ਵੈਸੇ ਮੁਹਲੀ ਮਹਿ
 ਸਿਆਮ ਪ੍ਰਬੀਨ ਮਨੇ ਕਰਿ ਗਨ ਰੂਪ ਦਿਖਾਵੈ ॥੪੮॥
 ਮਦਨਾ ਸੁਨਿ ਕੈ ਮੁਹਲੀ ਧੁਨਿ ਕਨਕੀ ਮਨ ਮੈ ਸ
 ਭਰਮੁ ਭੀਨਿ ਗੀਤੁ ਹੀ ਹੈ ॥ ਜੇ ਗ੍ਰਿਹ ਲੋਗਨ ਬਾਤ ਕੀ
 ਚਿੰਨ੍ਹ ਫੁਨਿ ਉਪ ਸੀ ਸਹੀ ਹੈ ॥ ਸਮੁੰਹਿ ਧਾਇ
 ਚਲੀ ਹਰਿ ਕਉ ਪਮਾ ਤੇ ਹੋ ਕੀ ਕਾਇ ਸਿਆਮ ਕਹੀ ਹੈ
 ਮਨੁ ਪੋਖਿ ਸਮਾ ਸਨ ਕ ਮੁਖ ਧਾਇ ਚਲੀ ਮਿਲਿ
 ਜੁਥ ਅਹੀ ਹੈ ॥੪੯॥ ਮਦਨਾ ਜਿਨ ਗੀਤੁ ਭਭੀ ਛਨ
 ਗਜ ਦਯੋ ਕਪਿ ਕੈਰ ਸਸੀ ਸਦਈ ਜਿਹ ਪੀੜਾ ਮਰ
 ਤੁਹੈ ਦਲ ਦੋ ਤੁਕੀ ਛਨ ਮੈ ਘਨ ਸੋ ਕਰਿ ਦੀਨ ਉਈੜਾ
 ॥ ਜਾਹਿ ਮਹਿ ਯੁ ਮੁਹਨ ਮਮੁ ਮੁਹ ਅਪਨ ਹੀ ਲੰ
 ਧਿ ਮਾਗਾ ਭੀੜਾ ॥ ਸੇ ਫੁਨਿ ਭੁਮਿ ਬਿਖੈ ਬਿਜ ਕੀ ਸੰ
 ਗਗ ਪਿਨ ਕੈ ਸੁਕਰੈ ਸਕੀੜਾ ॥੫੦॥ ਮਦਨਾ ਖੇਲ
 ਤਕਨ ਸੇਖਿ ਤਿਨ ਸੀ ਜਿਹੋ ਕੀ ਸੁਕਰੈ ਸਭ ਹੀ ਜਗ ਜਾ
 ਤਾ ॥ ਸੇ ਸਭ ਹੀ ਜਗ ਕੇ ਪਤਿ ਹੋ ਤਿਨ ਜੀਵਨ ਕੇ ਬਲ
 ਕੀ ਪਰਸਾਤਾ ॥ ਮੁਹੈ ਵਨ ਸੀ ਜਿਨੁ ਕੁਪਿ ਜੁਹਿ
 ਕਰਿ ਯੋ ਕਰਿ ਕੈ ਧੁਮ ਛਾਤਾ ॥ ਸੇ ਹਰਿ ਬੀਚ ਅਹੀਰਨ ਕ
 ਕਰ ਬੇਕ ਹੋ ਕੋ ਤਕ ਕੀਨ ਸੁਨ ਤਾ ॥੫੧॥ ਮਦਨਾ ਜੈ
 ਕ੍ਰਿਸਨ ਸੰਗੋ ਪੀਯਨ ਕਰੀ ਮਨੁ ਖੀ ਬਨਾ ॥ ਸਭ ਗੋਪੀ
 ਤ ਬੋਯੰ ਲਖਿ ਯੋ ਭੋਯੋ ਬਾ ਮਿਭਗ ਵਨ ॥੫੨॥
 ॥ ਕਨੁ ਤ ਬੈ ਸੰਗੋ ਪਿਨ ਕੈ ਤ ਬਹੀ ਫੁਨਿ ਅੰਤਰ ਧਿਆ

ਨੂਹੇ ਗਈ ਯਾ ਬੇਕਹਿ ਗਿਯੋ ਪਰਨੀ ਪਸਿ ਗਿਯੋ ਕਿਧੋ
 ਮਧਿ ਰਹਿਯੋ ਸਮਝਿਯੋ ਨਹੀ ਪਈ ਯਾ ਗਿਧਿ ਨਕੀ
 ਤ ਬੇਯੋ ਗਤਿ ਭੀ ਫੁਨਿਤਾ ਛਾ ਬੈਕ ਕਾ ਬਿਸਿਖਾ ਮ
 ਕਹਈ ਯਾ ਜਿਯੋ ਸੰਗਾ ਮੀ ਨਨ ਕੇ ਲਗਿ ਕੈ ਤਿਨ ਤਿਯੋ
 ਗਿਸਭੇ ਮਨੋ ਬਾਰਿਧਈ ਯਾ ॥੫੪॥ ੨੭੭ ॥ ਗਿਧਿ ਨ
 ਕੋਤ ਨਕੀ ਛੁਟੀ ਸੁਧਿ ਭੋਲ ਤੈ ਬਨ ਮੈ ਜਨੁ ਬ
 ਓਗੀ ॥ ਏਕੁ ਓਠੈ ਏਕੁ ਛੁ ਮਿਗਿ ਗੋ ਬ੍ਰਿਜ ਕੀ ਮਹੰਗੀ
 ਏਕੁ ਆਵਤ ਰਉਗੀ ॥ ਆਤੁ ਹੋਏ ਅਤਿ ਛੁਛਤੈ
 ਤਿਨ ਕੇ ਸਿਰੀ ਗਿਰੀ ਸੁਧਿ ਛੁਓਗੀ ॥ ਕਨੁ ਕੋ ਧਿਆਨ
 ਬੀਸਿ ਮਨ ਮੈ ਸੋਊ ਜਾਨਿ ਗੋ ਫੁਨਿ ਰੁਖ ਨ ਕਉ ਮੀ
 ॥੫੪॥ ੨੭੮ ॥ ਛੋਰਿ ਤੈ ਤਿਨ ਰੁਖ ਨ ਕਉ ਭੀ ਤਿ
 ਕੈ ਹੈ ਨਰ ਲਾਲ ਕਹੋਗਾ ਚੰਪਕ ਮੋਲ ਸਿਰੀ ਬਟਤ
 ਲਲਵੰਗ ਲਤਾ ਕਚਨ ਰਜ ਹੋਗਾ ਪੈ ਜਿਹੋ ਕੋਹ ਮ
 ਕਸੇ ਕੋ ਪਗ ਕੰਟਕ ਕਾ ਸਿਰੁ ਪੁਪਸ ਹੋਗਾ ਸੋਹ ਮ
 ਕੰਤੁ ਮਦੋਹ ਬਤਾਇ ਪੈਰੁ ਮਧਾਇ ਨਾ ਵਤ ਹੋ
 ॥੫੫॥ ੨੭੯ ॥ ਬੋਲ ਬਿਰਾਜਤ ਹੈ ਜਿਹੋ ਜਗੁ ਲ
 ਚੰਪਕ ਕਾ ਸੁਭਾ ਅਤਿ ਪਈ ॥ ਭੋਲ ਸਿਰੀ ਗੁਲ ਲਾ
 ਲਗੁ ਲਾ ਬਧਾ ਤਿਨ ਫੁਲ ਨ ਮੈ ਛਾ ਬਿਛਾਈ ॥ ਚੰਪ
 ਕ ਮੋਲ ਸਿਰੀ ਬਟਤ ਲਲਵੰਗ ਲਤਾ ਕਚਨ ਰਸੁ
 ਹਈ ॥ ਬਾਰਿਧੈ ਫੁਰਨਾ ਗਿਰੈ ਕਾ ਬਿਸਿਖਾ ਮਕਹੈ
 ਅਤਿ ਹੀ ਸੁਖ ਰਈ ॥੫੬॥ ੨੮੦ ॥ ਤਿਨ ਕਾ ਨਨੋ

ਅੰਕਿਹਿ ਤੈਤੁ ਗੁਪੀਯਾ ਬ੍ਰਿਜਕੀਇਤੰਭੀਤਿ ਕਹੈ॥ ਬਰਪੀ
 ਪਰੇਸਿਹਿ ਯੰਨ ਕੁੰਜਿਹੇ ਕੇ ਬਿਨਕੋਲਿ ਰੂਪੁ ਮਸੈ॥ ਅ
 ਤਿਕਿ ਯੰਤੀ ਜੇ ਅਵਤੰਭਤਾ ਬਿਨਕਨ ਪਿਥੇ ਨਹਿ
 ਧਾਮਹੈ॥ ਇਕ ਬਾਤ ਕਹੈ ਸੁਨਿਕੈ ਏਕ ਬੇਲ ਬਰਖਨ
 ਕਹਿ ਜਾਨਿਗੈ॥ ੫੭॥ ਸਦਾ॥ ਕਨਾ ਬੇਲ ਗੈ ਮਨ
 ਚਪੁ ਬ੍ਰੇਜੇਡਲ ਤੰਭੇ ਬਨਵੀ ਚਰਿਵਨੀ॥ ਕੁੰਜਨ ਜੋ
 ਯੰਕਰਲਾਤ ਫਿਰੈ ਤਿਨ ਜਾ ਜਿਹ ਜੰਕਛੁ ਖਾਨਨ ਪਾਨੀ॥
 ਏਕ ਗਿਰੇ ਮੁਗਝੁ ਇਧਰ ਪਰੇ ਕਉ ਠੈਕਾ ਹੋਕੈ ਇਹ ਬਨੀ
 ॥ ਨੇਹ ਬਛਾਇ ਮਹਾਮਸੈ ਕਤ ਜਾਤ ਭਯੋ ਭਗਵਾਨ
 ਗੁਮਾਨੀ॥ ੫੮॥ ਸਦਾ॥ ਨੈਨ ਨਚਾਇ ਮਨੀ ਮੁਗਸੇ ਸ
 ਭਗਪਿਨ ਕੇ ਮਨ ਚੇਲਿ ਯੋਹੈ॥ ਤਹਿ ਕਿਬੀ ਚਗਹਿ ਯੋ
 ਗਡਿਕੈ ਤਿਹ ਤੰਭਿ ਛੁਟਨੈ ਕੁਭੇ ਯੋਹੈ॥ ਤਹਿ ਕੋਹ
 ਤੁਫਿਰੈ ਬਨਮੈ ਤਜਿਕੈ ਗ੍ਰਹਸ੍ਰਾਸਨ ਏਕ ਲਯੋਹੈ॥ ਸ
 ਬਿਰਥਾ ਮਸੈ ਬਨਭ੍ਰਤ ਕਹੈ ਹੋਜੀ ਕਿਹੰਭ ਗਯੋ
 ਹੈ॥ ੫੯॥ ਸਦਾ॥ ਜਿਨੁੰ ਬਨਵੀ ਚਮਾਗੈ ਚਮਾਗੈ
 ਪੁਰਾਵਨ ਸੇਵਕ ਜਾਂ ਹਰਾਏ ਯੋਹੈ॥ ਤਹਿ ਸੋਹਿ ਤੁਕਰਿ
 ਯੋਹ ਮਹੁੰ ਬਹੁੰ ਲਗਨ ਕਉ ਪਹਾਂ ਸਸਹਿ ਯੋਹੈ॥ ਵਸ
 ਸੇਵਾ ਸੁੰਦਰ ਸੇਮਿਲੁ ਗ੍ਰਹਨੀ ਅੰ ਇਤੰਭੀਤਿ ਕਹਿ
 ਯੋਹੈ॥ ਤਹਿ ਕੀਚੇ ਚਰਾ ਕਲਗਹ ਮਹਾਮਨੁ ਅੰ ਮੁ
 ਗਭਉ ਗਹਿ ਯੋਹੈ॥ ੬੦॥ ਸਦਾ॥ ਬਰਪੁੰਡ ਸਮਕੋਫ
 ਲਹੇ ਬਹੁ ਮੰਗਨੈ ਕੋਊ ਰਨ ਰਿਵੇ ਵੀਕੀਨ ਅਕੀ

ਨਲ ਛਲਹੋ ਜੋ ਉਮਤਿ ਬਨੇ ਲੋਗਨ ਅੰਨ ਜਿਵੈ ਵੈ
 ॥ ਦਾਨੈ ਲਹੈ ਹਮਰ ਜਿ ਕੀਏ ਨ ਕੀਸਮ ਕੈ ਨ ਸੋਊ
 ਛਲ ਪੈਵਾ ਜੋ ਬਨ ਮੇਂ ਹਮਰ ਜਗਾਇ ਕਏ ਕਧਗੀ
 ਭਗਵਾਨ ਦਿਖਾਵੈ ॥ ੬੧ ॥ ਸੁਏ ਖਾ ॥ ਜਾਹਿ ਭਭੀ ਛਨ
 ਲੇ ਕਦਈ ਅਰੁ ਦੈਤ ਨ ਕੁਪਿ ਕੈ ਗਨ ਮੋਗਾ ਪੈਤਿ
 ਧੁੰਕ ਬਿਸਿਖਾ ਮਕਹੈ ਸਭ ਸਾਧਨ ਗਥਿ ਅਸਾਧ ਸੰਧ
 ਗਾਸੇ ਇਹ ਜਾਹ ਮੇਂ ਛਪਿ ਗਿਯੋ ਅਤਿ ਹੀ ਕਰਿ ਕੈ ਸੰ
 ਗ ਪ੍ਰੀਤਿ ਹਮੇਗਾ ਪਾਇ ਪੈਰ ਕਹੀ ਯੈ ਬਨ ਭਾਤ ਕਹੈ
 ਹਰਿ ਜੀ ਕੇ ਹੋਓ ਰਪ ਧਰੇ ॥ ੬੨ ॥ ਸੁਏ ਖਾ ॥ ਗੁਰਿ ਨਿਖੇ
 ਰਹੀ ਬਨ ਮੈਂ ਹਰਿ ਜੀ ਬਨ ਮੈਂ ਨਹਿ ਯੋਜਤ ਪਾਏ ਏਕ
 ਬਿਚਾਰ ਕਰਿ ਮਨ ਮੈਂ ਫਿਰਿ ਕੈ ਨ ਗਯੋ ਕਬਹੂੰ ਤਿ
 ਹੋ ਜਾਏ ਫਿਰਿ ਫਿਰਿ ਮਨ ਮੈਂ ਗਿਨ ਤੀ ਕਰਿ ਪਰ ਬੁਝੁਤ
 ਕੀ ਡੇਰਿ ਲਗਾਏ ॥ ਇਉਂ ਉਪਜੀ ਉਪਮਾ ਚਕਈ ਜ
 ਨੁ ਅਵਤ ਪੈ ਕਰ ਮੈਂ ਫਿਰਿ ਧਰੇ ॥ ੬੩ ॥ ਸੁਏ ਖਾ ॥ ਅ
 ਇਕ ਛੁਛਿਹੀ ਸੋਊ ਠੰਡ ਤਹੰ ਭਗਵਾਨ ਨ ਛੁਛਤ ਪ
 ਏ ॥ ਯੋ ਜੁਗੀ ਚਕਿ ਕੈ ਜਨੁ ਚਿਤ ਲਿਖੀ ਪ੍ਰਤਿ ਮਾਛ
 ਬਿਛਾਏ ਅੰਮ੍ਰਿਤ ਪਾਵ ਕਰਿ ਯੋ ਫੁਨਿ ਰੁਖ ਮੈਂ ਕਾਨੂੰ
 ਭੀ ਤਗ ਚਿਤ ਲਗਾਏ ॥ ਗਾਇਉ ਠੀਤਿ ਹੋ ਕੇ ਗੁਣੇ ਕਬ
 ਜਾਇਉ ਠੀ ਇਕ ਸੁੰਗ ਲਗਾਏ ॥ ੬੪ ॥ ਸੁਏ ਖਾ ॥ ਹੋਤ
 ਬਕੀ ਇਕ ਹੋਤ ਤਿਵੈ ਵਰਤ ਏਕ ਅਧੁ ਸੁਹੇ ਕਰਿ
 ਧਵੈ ਹੋਇ ਹੀਤਿ ਨ ਮੈਂ ਪਸਿ ਕੈ ਪਰਨੀ ਪਰਤ ਕਹੈ

ਸਭਹੀ

ਮਿਗਿਵੈ ਕਾਨ੍ਹ ਸੋਲਾ ਮਿਗਿਹਿ ਯੋਤਿ ਨ ਕੇ ਅਤਿ ਹੀਮ
 ਨੈਨ ਕੁਨ ਛੁਟਨ ਪੈਵੈ ਯੋਧਿ ਪਜੀਉ ਪਮਾ ਬਨੀ ਅੰ
 ਜਨੁ ਸਾਲਨ ਕੇਹਿ ਤੋਰ ਬਨੈਵੈ ॥੨੫॥ ਸੁਕ ਸੰਗਰ ਜੈ ਕੁੰਕਰੀ ਜੁ ਬਦਿ ਜਨ ਕੇ
 ਨਾਥਾ ਅਗਿਨ ਭਵ ਕਿਹਿ ਬਿਧਿ ਕਹੈ ਕ੍ਰਿਸਨ ਭਵ
 ਕੇ ਸਾਥਾ ॥੨੬॥ ਰਾਜਨ ਪਾਸ ਬਿਖਾਸ ਕੇ ਬਾਲ ਕਥਾ ਸੁ ਅਗੇ ਚਿਕਤੀ ਤਿਸੁ
 ਨੈਵੈ ਗ੍ਰਹਿਨੀ ਯਾ ਬਿਗਨ ਨਲ ਭਵ ਕੇ ਬਿਗਨ
 ਨਲ ਕੇ ਉਪਜੈਵੈ ਪੰਚਤੂ ਅਤ ਮੇਲ ਗਨ ਕੇਇ
 ਜੋਤ ਕੇ ਅਤਿ ਹੀ ਡਰ ਪੈਵੈ ਕਾਨ੍ਹ ਕੇ ਪਿਨਾਨ ਕ
 ਰੇਜ ਬਹੀ ਬਿਗਨ ਨਲ ਕੀ ਲਪਟਨ ਬੁਝੈਵੈ ॥੨੭॥
 ਸਵੈ ॥੨੮॥ ਬਿਖਤਾ ਸੁਗ੍ਰਹਿ ਨਿਏ ਕਬੈ ਬਛਰਾ ਸੁ
 ਗ੍ਰਹਿ ਤਿਏ ਕਪੋਗੈ ਇਕੁ ਪੈ ਚਤੁਰਾਨ ਨ ਗ੍ਰਹਿ ਹੋਇ ਕ
 ਭੈ ਬ੍ਰਹਮਾ ਫਿਰਿ ਪਾਇ ਪਗੈ ਇਕੁ ਪੈ ਬ੍ਰਹਮਾ ਭਗਵ
 ਨ ਕੇ ਸਾਥ ਮਹਾ ਕਰਿ ਕੈ ਮਨ ਕੇ ਪਲੈਗੈ ਇਹ ਭੀ ਤਿਥ
 ਧੁ ਬਿਜ ਬੇਲ ਕੇ ਜਿਹ ਭੀ ਤਿਕਿ ਪੈਨ ਰਲਾ ਲਕੇ
 ॥੨੯॥ ਕਾਨ੍ਹ ਚਰਿਤ ਸੰਭੇ ਕਰਿ ਕੈ ਸੁਗ੍ਰਹਿ ਨਿਏ
 ਮਿਲ ਗੀ ਗੁਨ ਗਾਵਨਾ ਤਲ ਬਜਾਇ ਬਜਾ ਮੁਰਲੀ
 ਕ ਬਿਸਿਖਾ ਮਕਹੈ ਅਤਿ ਹੀ ਕਰਿ ਭਾਵਨਾ ਫਿਰਿ ਚਿਤ
 ਮਿਕਹਿ ਯੋਹ ਮੇਰੇ ਸੰਗ ਬੇਲ ਕੇ ਮਿਯੋਹ ਗੀ ਇਹ ਭਵ
 ਨਾ ਗ੍ਰਹਿ ਨੇਰਾ ਕੀ ਭਲਿ ਗਈ ਸੁਧਿ ਬੀਚ ਲਗੀ ਮਨ

ਕਦੁਖਪਾਵਨ॥੬੫॥੧੨੨॥ਅਤਿਹੋਇਗਈਤਨ
 ਮੈਹਰਿਸਾਥਸੁੰਗੋਪਨਕੀਸਭਹੀਘਰਨੀ॥ਤਿਹੁ
 ਪਨਿਹੀਬੈਬਸਿਅਭਈਜੁਹੁਤੀਅਤਿਹੁਪਨਕੀ
 ਧਰਨੀ॥ਇਹੁਤਾਤਿਪਹੀਮੁਸਭਾਇਧਰੀਕਥਿਨੈਓ
 ਪਮਾਤਿਹੁਕੀਬਰਨੀ॥ਜਿਮਿਘਟਕ ਹੇਰਮੈਭੁ
 ਮਿਕੇਬੀਚਪੈਗਿਰਿਬਨਲਗੈਹਰਨੀ॥੧੧॥ਮਦ
 ੨॥ਬਰਨੀਸਰਭਓਹਨਕੇਪਨਕੇਸੁਮਿਗਰਕੇਸਾ
 ਜਨਸਾਥਕਗੀ॥ਸਸਕੇਮਨਮੈਅਤਿਹੀਕਰਕੇਪਸ
 ਕਨਕੇਸਾਮੁਹੋਜਾਇਅਗੀ॥ਅਤਿਹੀਕਰਿਨੈਓਕੇ
 ਧਮਨੈਤਿਹੁਤੋਰਤੋਪੈਗਨਏਕਟਗੀ॥ਮਨੈਮੈਨਹੀਮੈ
 ਅਤਿਹੀਗਨਕੇਧਰਨੀਪਰਗੁਣਨਭੁਣਪਹੀ॥੧੧॥੨
 ੨੨॥ਤਿਨਗੁਣਨਕੇਅਤਿਹੀਪਿਖਿਪ੍ਰਮਤਬੈਧ
 ਗੇਭਗਵਨਸਿਤਾਬੀ॥ਜੇਤਭਈਧਰਨੀਪਰਇਉ
 ਰਜਨੀਮਹਿਛੁਤ੍ਰਜਿਉਮਹਤਾਬੀ॥ਚਓਕਪਹੀਤ
 ਬਹੀਇਹੋਇਉਜੇਸਚਓਕਪਹੀਤਮੈਰਹਿਖਅ
 ਬੀ॥ਛਾਂਡਿਚਲਿਤਨਕੇਮਨਇਉਜਿਮਿਭਾਜਤਹੈ
 ਗਿਹਛਾਂਡਿਸਰਾਬੀ॥੧੨॥੧੨੨॥ਗੁਣਨਧਾਇਚਲੀ
 ਮਿਲਏਕਹੋਜੋਪਿਖਏਭਗਵਨਗੁਮਾਨੀ॥ਜਿਯੋਮਿਗ
 ਨੀਮਿਗਪੇਖਿਚਲੈਜੁਹੁਤੀਅਤਿਹੁਪਾਬੈਖੇਅਭਿਮਨੀ
 ॥ਤਛਾਢਿਕੀਅਤਹੀਓਪਮੰਕਥਿਨੈਮੁਖਤੋਇਹੁਤੋ
 ਤਬਖਾਨੀ॥ਜਿਯੋਚਲਿਚਤ੍ਰਿਕਬੁੰਦਪਹੈਜਿਮੁਕਦਿ

ਧੋਬਲੀਪਖਿਪਾਨੀ॥੭॥੨॥੨੪॥ਗਜਤਏਧੋਯੋ
ਪਟਕੀ॥ਬਿਗਜਤਏਮ੍ਹਾਸੋਦੋਗਰਉ॥ਛਾਜਤਏਮ੍ਹ
ਨਸੋਏਮੈਨਦੀਖਾਪਤਿਸਾਬਲੀਏਫੁਨਜੋਉ॥ਕਾਨਫਿ
ਗੈਤਿਨਗੋਪਿਨਮੈਜਿਹੰਕੀਜਗਮੈਸਮਤੁਲਿਨਕੋਉ॥
ਗੁਰਨਗੀਝਰੀਬਿਜਕੀਸੋਊਗੀਝਤਰਚਕਰੇਖਤ
ਸੋਏ॥੧੯੪॥੨੨॥੨੩॥ਕਉਲਜਿਯੋਪ੍ਰਤਤਤੋਬਿਛ
ਓਏਮਿਲੀਬਤਤੋਗੁਨੀਜਿਯੋਸਮਤਤੋਬਚਏ
ਚਗਾਤਤੋਜਿਸੇਧਨੀਪਨਤੋਅਉਮਿਨੀਲਕਮ
ਨਤੋਲਗਈਯਜੈਸੇਗਨਤੋਤਜਈਯਜਿਯੋਨਸਤ
ਤੋਜਿਸੇਦੁਖੀਸਖਤੋਅਭੁਖੀਜੈਸੇਭੁਖਤੋਸੁਰ
ਜਾਸਤਅਪਨਕੋਸੁਨਜੈਸੇਧਤਤੋਰਿਤਏਪ੍ਰਸੰ
ਨਿਜੈਤੋਏਤੋਏਤੀਬਤਨਤੋਤੋਤਏਪ੍ਰਸੰਨਿਯੋ
ਪੀਤੋਸੇਕਨਬਤਤੋ॥੨੪॥ਕਾਨ੍ਹਾਨਾਗੀ॥੨੫॥੨੬॥
॥ਹੀਸਬਤਕਹੀਸੰਗਗੋਪਿਨਕਾਨ੍ਹਚਲੇਜਮੁਨ
ਤਟਖੇਲਕਗੈ॥ਚਿਟਕਰਨਸੋਤਿਰਕੈਤਿਹੰਜਤਮ
ਤੁੰਤੁੰਤਮੈਹਮੁੰਤੁੰਤਮੈ॥ਗੁਹਿਕੇਬਨਫੁਲਨਸੁੰਦ
ਰਹਮੁਕੇਲਕਗੈਤਿਨਡਗਗੈ॥ਬਿਗਹਛੁਪਕੈਤਿ
ਹੰਠਏਗਬਿਖੈਹਸਕੈਸਕਸੰਗਪੇਟਤੋਗੈ॥੨੬॥੨੭॥
੨੮॥॥ਅਇਸਮਾਨਤਚੈਹਰਕੇਸਭਪਾਇਚਲੀ
ਗੁਪੀਖਾਤਿਹੰਠਏਗੈਏਕਚਲੈਮੁਸਕਾਇਤਲੀਬਿ
ਪਿਏਕਚਲੈਹੁੰਏਏਕਚਉਗੈ॥੨੯॥੩੦॥ਕਹੈਏਪਮ

ਸੁ

ਤਿਓਕ

ਤਿਨਕੀਜਗੈਜਮੁਨਕੁਹਗੁਰਨਹਓਗੈਗੀਝਗੁਏਬ
 ਨਕੀਮੁਗਦੇਖਿਅਓਗਪਿਥੇਗਜਗਮਨਸਓਗੈ॥੧੭॥੧੭॥
 ੨੭॥ਸਿਆਮਸਮੇਤਸਭੈਗੁਪੀਖੀਜਮੁਨਜਲਕੇਤ
 ਰਿਪਰਿਪਰਈਖਾਪਰਭਈਜਬਯੋਤਿਹੋਸਗਿਰਦਾ
 ਕਰਕੇਤਿਸਟਈਖਾਤਛਬਿਕੀਅਤਹੀਉਪਮਕ
 ਬਿਨੈਮੁਖਤੇਇਹੰਤਤਸੁਨਈਖਾਕਨੁਭਯੋਸੀਸਿ
 ਸੁਧਮੈਨਸਮਰਜਤਗੁਰਨਤੀਰਤਰਈਖਾ॥੧੮॥੧੮॥
 ੨੮॥ਬਾਤਲਗੀਕਹਨੇਮੁਖਤੇਕਬਿਸਿਆਮਕਹੈ
 ਮਿਲਿਕੈਸਭਗੁਨੀਚੰਦ੍ਰਮੁਖੀਮਿਗਸੁਰਿਗਨੀ
 ਪਿਖੀਖੈਤਿਨਭਨਅਨੰਤਅਪਗਨੀਕਨੁਕੇਸਥ
 ਕਗੀਚਰਮਮਿਲਿਕੈਬਿਜਕੀਸੁਭਸੰਦਰਬਗਨੀ
 ਛਿਰਦਈਗਿਰਕੀਸਭਲਾਜਸੁਹਇਮਹਸਕੀ
 ਚਮਕਗਨੀ॥੧੯॥੧੯॥ਕੈਸਕੇਹਰਕਰਨਕੈਕ
 ਰਿਕਸਟਬੇਡਕੋਉਮਤਸਥਯੋਕੈਕੋਉਜਤਬੇਡ
 ਈਸਥਿਯੋਇਨਕੈਅਪਨੇਮਨਭੀਤਰਬਥਯੋਕੈਕੋਉ
 ਤਤਕੇਸਥਕਿਧੈਕਬਿਸਿਆਮਕਹੈਅਤਹੀਕਰਿ
 ਧਯੋਚੋਰਿਲਯੋਮਨਗੁਰਨੀਕੋਛਿਨਭੀਤਰਦੀਨ
 ਦਖਾਨਿਧਿਮਥੋ॥੨੦॥੨੦॥ਗੋਪੀਦਾਗਾਸਦਖਾ॥ਕਨੁਕ
 ਗੁਰਨਸਥਕਹਿਯੋਮਕੋਤਜਿਕੈਕਿਹੋਓਗਏ
 ਬਾਪੀਤਿਬਚਾਇਮਹਮਸੰਜਮੁਨਤਟਧੈਸ
 ਕਲਕਏਥਾਯੋਤਜਿਗੋਜਿਮਹਮਸਫਗੀਖਾ

ਮਕਹਿਯੋਤੁ ਮਨਹਿ ਨ ਏਥੇ॥ ਫੁਲ ਖਿਸੇ ਮੁਖ ਅਏ
 ਕਹਾ ਅਪਨੀ ਬਿਗੀਯੀ ਕੁੰਤ ਚੰਡੇ ਏਥੇ॥੧॥
 ੫੪ ੨੪੫੪ ੩੨੨੪ ੫੪ ੨੪॥ ਨਰੈਕ ਅਕੀ
 ਨਹੀ ਪ੍ਰੀਤ ਕਰੈ ਇਕ ਕੀ ਨ ਕਰੈ ਇਕ ਕੀ ਨ ਜੁ ਜਨੈ॥ ਏ
 ਕ ਨ ਪ੍ਰੀਤ ਕੇ ਭੇਦ ਜਨੈ ਜੋ ਉਪ੍ਰੀਤ ਕਰੈ ਅਸਕੈ ਤਿਹ
 ਮੈ॥ ਸੇ ਨ ਮੁੜ ਬਿਖੈ ਕਹੀ ਯੋ ਜਗ ਜੇ ਨ ਰੰਚਨ
 ਪ੍ਰੀਤ ਪਛਨੈ॥ ਸੋ ਚਰਚ ਸਕੀ ਇਹ ਭੰਤਿ ਸੁਗੁਰ
 ਨੀ ਯੀ ਸੰਗ ਕਾਨ ਬਖਨੈ॥੨॥ ਸੋ ਪੀਯਾ ਗਾ ਮਏ॥
 ॥ ਗੁਰ ਨੀ ਯੀ ਇਹ ਭੰਤ ਕਹੈ ਕਹਿ ਨੇਹ ਕੇ ਅੰਤ ਰਗ
 ਜੋ ਉਦੈ॥ ਵਿਜਨ ਛਾਡਿ ਪਰੇ ਹਮਿ ਯੋ ਜਨ ਜੋ ਛਲ
 ਸੋ ਤਿਹ ਕੋ ਹਮ ਲੈ॥ ਜੋ ਬਟਾ ਜਨ ਪਾਵਤ ਹੈ
 ਉਜਾਤ ਚਲਿਯੋ ਪਿਖਿ ਕੈ ਮਧ ਮੈ॥ ਪੈਖਿ ਛੈਕੈ ਅ
 ਤਹੀ ਗੁਪੀ ਯੀ ਇਹ ਭੰਤ ਕਹਿਯੋ ਤਿਨ ਕੀ ਸਮਏ॥
 ॥੨॥ ਸਏ॥ ਜਬ ਹੀ ਇਹ ਗੁਰ ਨਿਬਾਤ ਕਹੀਤ
 ਬਹੀ ਤਿਨ ਕੇ ਸੰਗ ਕਾਨ ਸੋ॥ ਜਿਹ ਨ ਮਕੇ ਲੇਤ ਜ
 ਗ ਮੁਖ ਤੋਂ ਤਜੈ ਕੇ ਗਨ ਕਾ ਸਭ ਪਾਪ ਨ ਸੋ॥ ਨ ਜਪਿਯੋ
 ਜਿਹ ਜਪ ਮਉ ਉਜੇ ਜਿਹ ਜਪ ਜਪਿਯੋ ਸੋ ਉਪਾਮ
 ਬਸੇ॥ ਤੇ ਨ ਗੋਪਨ ਸੋ ਇਹ ਭੰਤ ਕਹਿਯੋ ਹਮੁ ਅ
 ਤਹੀ ਸਖੀ ਚਛੋ॥੩॥ ਸਏ॥ ਕਹਿ ਕੈ ਇਹ ਬਾਤ
 ਹੋਸੇ ਹਮੁ ਉਠਿ ਕੈ ਜਮ ਨ ਜਲਾ ਬੀ ਚਤੇ॥ ਛਿਨੇ
 ਕਲ ਗਿਯੋ ਨ ਤਥੈ ਤਿਹ ਕੈ ਲਖਿ ਕੈ ਜਮੁ ਨ ਕਹੰ ਪਧ

ਗਾਲਖਿਕੈਜਲਕੇਸੰਗੋਪਿਨਕੇਭਗਵਨਮਹਾਉਪ
 ਹੰਸਕੇਗਾਬਹੁਹੋਗਨਿਤੈਅਗੁਬਿਖਾਹਨਿਤੈਕਰਮੰਤਨ
 ਤੈਅਤਿਸੋਉਖੇ॥੮੫॥ਕਾਨ੍ਹਜਬਾਗਾਸਵੈਯਾ॥੮੬॥
 ਜਨੀਪਗੀਤਬਹੀਭਗਵਨਕਹਿਯੋਹਸਿਕੈਹਮਰਾਸ
 ਕੋਗਾਸਸਿਰਾਜਤਹੈਸਿਤੋਗੋਪਿਨਕੇਮੁਖਸੁੰਦਰਸੇਤ
 ਹੀਹਰਡਗੋਹਿਤਸੰਬਿਜਭੂਮਾਬਿਖੈਸਭਹੀਸਖੇ
 ਲਕਰੈਕਰਡਗੋਗਾ॥ਤੁਮਕੋਜੋਉਸੋਕਬਛਿਯੋਦਿ
 ਛੁਹੇਹਮਸੰਮਿਲਿਕੈਅਬੈਸੋਕਹੈ॥੮੭॥ਜਵੈਯਾ
 ॥ਐਹੋਤੀਯਾਕਹਿਯੋਸੀਜਦੁਬੀਰਸਭੈਤੁਮਰਾਸ
 ਕੇਖੇਲਕੇਗਾਗਹਿਕੈਕਰਸੰਕਰਮੰਡਲਕੈਨਕਛੁ
 ਮਨਭੀਤਰਲਾਜਧੇਗਾ॥ਹਮਪੁੰਤੁਮਰੇਸੰਗਰਾਸਕੋ
 ਨਚਿਐਨਚੀਯੋਨਹਿਨੈਕਡਗੋਸਭਹੀਮਨਬੀਚ
 ਅਸੋਕਕਰੈਅਤਹੀਮਨਸੋਕਨਕੈਸੁਹੈ॥੮੮॥ਮ
 ਵੈਯਾ॥ਤਿਨਸੰਭਗਵਨਕਹੀਫਿਗਯੋਸਜਨੀਹਮ
 ਗੀਬਿਨਤੀਸੁਨਲੀਜੈ॥ਅਨੰਦਬੀਚਕਰਮਨ
 ਕੇਜਿਹੰਤੋਹਮਰੇਤਨਕੈਮਨਜੀਜੈ॥ਮਿਤਵਜਿ
 ਹੰਤੋਹਿਤਮਨਤਹੈਤਬਹੀਉਠਕੈਸੋਉਕਰਾਜਕ
 ਜੈ॥ਵੈਸਕੈਸਿਰਪਵਤਿਸੈਮਨਕੈਸਭਸੋਕਬਿ
 ਰਕਹਿਦੀਜੈ॥੮੯॥ਸਵੈਯਾ॥ਹੰਸਕੈਭਗਵਨਕ
 ਹੀਫਿਗਇਯੋਸਕੀਬਤੀਯਾਹਮਤੈਸੁਨਲੀਜੈ
 ॥ਜਕੇਲੀਏਮਿਤਵਹਿਤਮਨਤਸੋਸੁਨਿਕੈਉ

ਠਿਕਾਜਕਈਯੋਗੋਪਿਨਸੁਖੀਕ੍ਰਿਪਾਕਰਿਕੈਕਬਿ
 ਸਿਆਮਕਹਿਯੋਮੁਸਲੀਧਰਭਈਯੋਜਾਸੰਗੇ
 ਤਮਹਕਗੀਯੋਚਿਨਦਾਮਨਤਹੀਕੇਰਾਬਾਬਕਈ
 ਯੋ॥੫੬॥ਸਦਾ॥ਕਾਨ੍ਹਕੀਸੁਨਕੈਬਤੀਖਾਮਨ
 ਮੈਤਿਨਗ੍ਰਹਨੀਧੀਗਗਿਯੋਹੋਵੇਖਜਿਤਮਨਭੀ
 ਤਹਿਬੋਹਸਪਾਵਕੋਮੰਤਿਣਤੁਲਿਰਹਿਯੋਹੋ॥ਗ
 ਸਕਹਿਯੋਸਭਹੀਮਿਲਿਕੈਜਸੁਪਾਸੁਤਕੇਤਿਨ
 ਮਨਕਹਿਯੋਹੋ॥ਗੀਝਹੀਪ੍ਰਿਥਮਾਪ੍ਰਿਥਮੀਗਨ
 ਅਉਨਭਿਮੰਡਲਗੀਝਹਿਯੋਹੋ॥੫੭॥ਸਦਾ॥
 ਗਵਤਏਕਬਜਾਵਤਤਾਲਸਭੈਬਿਜਬਾਲ
 ਮਹਾਰਿਤਸੀਭਗਵਨਕਮਨੀਕਹਿਯੋਤਬਹੀ
 ਕਬਿਸਿਆਮਕਹੈਅਤਹੀਚਿਤਸੀ॥ਇਨਮੀਖ
 ਲਈਗਤਿਗਮਨਿਤੋਸੁਭਮਨਤੋਕਿਕਿਧੀਕਿਤ
 ਸੀ॥ਅਬਮੇਹਿਏਹੋਸਮਝਿਯੋਸੁਪ੍ਰਗਯਹਕਨ
 ਸਿਖੇਇਨਹੁਤਿਤਸੀ॥੫੮॥ਸਦਾ॥ਮੋਕੇਪ੍ਰਾਚਿ
 ਰਾਜਤਸੀਸੁਰਾਜਤਕੰਡਲਕਾਨਨੇਉਲਾਲ
 ਕੀਮਾਲਸੁਭਾਜਤਕੰਠਹਿਤਉਪਮਾਚਲਿਦੇਖ
 ਤਉਉ॥ਅਉਕੀਬਾਤਕਹਾਕਹੀਯੋਕਬਿਸਿਆ
 ਮਸੁਰਾਦਿਕਗੀਝਤਸੋਉ॥੫੯॥ਸਦਾ॥ਗੋਪਿਨਸੰ
 ਗਤਹੰਭਗਵਨਮਨੈਅਤਹੀਹਿਤਕਕਗਾਵੇ॥
 ਗੀਝਹੋਖਗਠਉਰਸਮੇਤਸੁਖਾਚਿਧਿਗ੍ਰਹਨਕਨ

ਸਮਝੈਨਹਿਕਉ॥ਜਗਿਧਿਯੋਮਗਜਾਤਚਢਿਸੁਨਿਕਉਪਮ

੨

ਹਿਝਾਵੈ ਜਾਕਹੁ ਖੋਜਿ ਕਈ ਗਣਗੰਧ ਬਕਿੰਨ ਰਭੇ
 ਰਨੰਚਕ ਪਾਵੈ ਗਾਵਤ ਸੋਹਿ ਜੁਤਿ ਜੰਤਾ ਤਾ
 ਕੈ ਮ੍ਰਿਗਨੀ ਚਲਿ ਕੈ ਮ੍ਰਿਗ ਅਵੈ ॥੧੩॥ ਸਵੈ ੨੧॥
 ਗਾਵਤ ਸੰਗ ਸੁਧ ਮਲਾਗ ਬਿਭਾਸ ਬਿਲਾਵਲਾ
 ਉਛੁਨਗ ਉਗਾ ਜਾ ਸੁਗ ਸੁਭ ਨਨ ਮੈ ਸੁਨਿ ਕੈ ਸੁਭਾ
 ਨਿਧਾਵਤ ਡਗ ਪਿਛ ਉਗੀ ਸੋ ਸਨ ਕੈ ਸਤੁ ਗ੍ਰਹਨੀ
 ਸਮੇਕ ਸੰਗ ਹੋਇ ਗਈ ਜਨੁ ਬਉਗੀ ਤਿਯਾਗ ਕੈ ਕਾ
 ਨਨਤਾ ਸੁਨੈ ਕੈ ਮ੍ਰਿਗਨੀ ਚਲਿ ਅਵਤ ਪਾਇ ਕੈ ਰ
 ਉਗੀ ॥੧੪॥ ਸਵੈ ੨੨॥ ਏਕ ਨਚੈ ਇਕ ਗਾਵਤ ਗੀਤ ਬ
 ਜਾਵਤ ਤਾਲ ਰਿਖਾਵਤ ਭਾਵਨਾ ਸਾਥਿ ਬੈਸ
 ਤੰਗੀ ਸੋ ਸੋ ਸੁਹਿਝਾਵਨ ਕਾ ਜਸ ਭੈ ਮਨ ਭਾਵਨ
 ਚੰਦਨੀ ਸੁੰਦਰ ਗਤ ਬਿਖੈ ਕਾ ਬਿਸਿਖਾ ਮਕਰੈ ਸੁ
 ਬਿਖੈ ਗਤਿ ਸਾਵਨਾ ਗ੍ਰਹਨੀ ਖੰਤ ਜਕੈ ਪੁਰੋ ਕੀ
 ਲਿਖੈ ਲਕੈ ਗਸਨੀ ਕੰਨਿ ਠਾਵਨ ॥੧੫॥ ਸਵੈ ੨੩॥
 ਸੁੰਦਰ ਠਉਂਗ ਬਿਖੈ ਕਾ ਬਿਸਿਖਾ ਮਕਰੈ ਮਿਲਿ ਗ੍ਰਹ
 ਗਨਿ ਬੇਲ ਕਹਿਯੋ ਹੈ ॥ ਮਾਨੁ ਅਪਹਿ ਤੰਬੂ ਹ
 ਮਾਸੁ ਗਮੰਡਲ ਸੁਧ ਬਨਾਇ ਪਹਿਯੋ ਹੈ ॥ ਜਾਪਿ
 ਖਿਕੈ ਖਗੀ ਝਗਹੋ ਮ੍ਰਿਗ ਤਿਯਾਗ ਤਿਸੈ ਨਹੀ ਚੰ
 ਚਹਿਯੋ ਹੈ ॥ ਅਉਰ ਕੀ ਬਾਤ ਕਹਹ ਕਹੀਯੋ ਜਿਹ
 ਕਪਿਖਏ ਭਗਵਨ ਛਹਿਯੋ ਹੈ ॥੧੬॥ ਸਵੈ ੨੪॥
 ਇਤੋ ਤੇਨੰਦ ਲਾਲ ਸਖਾਲੀ ਏਸੰਗ ਉਤੇ ਛੁਨਿ ਗ੍ਰਹ

ਗਨਿਜੁ ਬਸੈ ਥੋ॥ ਬ੍ਰਹਮਾ ਬਹੁ ਸੀਤ ਹੋ ਨ ਲਗੀਰ
 ਸਬ ਤਨ ਸੈ ਕ ਬਿਸਾ ਮਤ ਥੋ॥ ਜਿਹ ਕੋ ਬ੍ਰਹ
 ਮਨ ਹੀ ਅੰਤ ਲਖੈ ਨ ਹਿ ਨ ਰਪਾ ਵਤ ਜਾ ਹਿ ਛ
 ਥੋ॥ ਮਿਗ ਜਿਯੋ ਮਿਗ ਨੀ ਮਹਿ ਜਤ ਹੋ ਗਤੋ ਯੋਗ
 ਨਹੁ ਗਨਿ ਬੀਚ ਫਥੋ॥ ੧੧॥ ਸਦੇ ੧॥ ਨੰਦ ਲਾਲ
 ਲਾਲ ਇਤ ਗਾ ਵਤ ਹੋ ਓਤ ਤੋ ਸਭ ਗੁਨੀ ਯੋ ਮ
 ਲਿਗਾ ਵੈ॥ ਫਗੁਨ ਕੀ ਗਤਿ ਓਪਰਿ ਮਾ ਬਨਿ ਮਨ
 ਹੋ ਕੇ ਕਿਲਕ ਕੁਹ ਕਾ ਵੈ॥ ਸੀ ਗਨਰੀ ਸੋ ਓਗ ਵਤ
 ਗੀਤ ਜੋ ਓਓ ਨੋ ਕ ਮਨ ਭੀ ਤਰਭਾ ਵੈ॥ ਨੈਨ ਨਿਛੰਤ
 ਪਸਰਿ ਪਿਥੈ ਸੁਰੇ ਵਬ ਧੂ ਮਿਲਿ ਰਖ ਨਿਅ ਵੈ
 ॥ ੧੨॥ ਸਦੇ ੧॥ ਮੰਡਲਾ ਸਬ ਚਿੰਤ ਮਹਾ ਸਮ
 ਜੋ ਹਰੀ ਭਗਵਨ ਗਚਿ ਯੋ ਹੈ॥ ਤ ਹੀ ਕੀ ਬੀਚ ਕਹੈ
 ਕ ਬਿਇੰ ਓਗ ਸਕੰਦ ਨ ਕੀ ਸਮਤੁੰ ਲਿਮ ਚਿਯੋ ਹੈ॥
 ਤਾ ਸੀ ਬਨਾਇ ਬੋ ਕੋ ਬ੍ਰਹਮਾ ਨ ਬਨੀ ਕਾ ਕੈ ਜੁਗ ਕੈ
 ਰਿਪ ਚਿਯੋ ਹੈ॥ ਕੰਚਨ ਕੈ ਤਨ ਗੋਪਿਨ ਕੈ ਤੋ ਹ ਮਾਧਿ
 ਮਨੀ ਮਨੁ ਤੁੰ ਲਿਗ ਚਿਯੋ ਹੈ॥ ੧੩॥ ਸਦੇ ੧॥ ਜਲ ਮੈ
 ਸਫਰੀ ਜਿ ਮ ਕੇ ਲਕਸ਼ ਤ ਮਹਾ ਗੁਨੀ ਯੋ ਹ ਕੇ ਸੋ ਗਤੋ
 ਲੈ॥ ਜੋ ਯੋ ਜਨ ਫਗੋ ਕੇ ਬੇਲ ਤੋ ਹੋ ਤੋ ਭੀ ਤ ਹੀ ਕਾ
 ਨ ਕੇ ਸਾ ਬ ਕੇ ਲੈ॥ ਕੋ ਕੇ ਲਕਸ਼ ਜੋ ਮ ਬ ਲ ਤੋ ਹੋ
 ਤਿ ਮ ਗਾ ਵਤ ਤ ਕੀ ਬਰਾ ਬਰੇ ਬੈ ਲੈ॥ ਸਿਮਾ ਮ ਕਰੈ
 ਸਭ ਗੁਨੀ ਯੋ ਇਹੰ ਤੋ ਤਨ ਸੋ ਸਕਾਨੁ ਨਿੰਡੇ ਲੈ॥ ੧੪॥

ਸਵੈਆ॥ ਸਮਕੀ ਚਰਚਾ ਤਿਨੇ ਸੰਭਗ ਵਨ ਕਗੀ ਹਿਤ
 ਸੰਨ ਕਛੁ ਕਮਕੈ॥ ਇਹੰ ਭੰਤ ਕਹਿਯੋ ਕਥਿ ਸਿਆ
 ਮਕਹੈ ਤੁਮਹੇ ਮਹਿ ਬੇਲ ਬਲ ਭੁੰਮਕੈ॥ ਕਹਿਕੈ ਇ
 ਹ ਬਾਤ ਦੀ ਯੋਹੀ ਸਕੈ ਸੁਪ੍ਰਭਾ ਸੁਭ ਦੰਤ ਨਯੋ ਦਮ
 ਕੋ ਜਾਨੁ ਰਿਯੋ ਸੁਭ ਲੇਹੁ ਤਿਸਾ ਵਨ ਕੀ ਅਤਿਅ
 ਭੁਨ ਮੈ ਚਪਲਾ ਚਮਕੈ॥ ੧੦੧॥ ਗੁਰੁ ਨੀਖੀ ਬਾਗਾ
 ਸਵੈਆ॥ ਅਹੋ ਲਲਾ ਨੰਦ ਲਾਲ ਕਹੈ ਸਭ ਗੁਣ ਨੀ
 ਯੀ ਅਤਿ ਮੈਨ ਭਗੀ॥ ਹਮੇ ਸੰਗਾ ਆਵਹੁ ਬੇਲ ਕ
 ਰਨ ਕਛੁ ਮਨ ਭੀਤ ਸੰਕ ਕਗੀ॥ ਨੈਨ ਨ ਚਾਇ ਕਛੁ
 ਮੁਸਕਾਇ ਕੇ ਭਓਂ ਦੁਭਿ ਕਹਿਦੇ ਛਪਗੀ॥ ਮਨ ਯੋ
 ਭਿਯਾਭਿਯਾ ਮਸਕੀ ਮਨੋ ਕਨਕੇ ਕੰਠ ਹਿਠ ਸਭ
 ਗੀ॥ ੧੦੨॥ ਸਵੈਆ॥ ਬੇਲ ਤਗੁਣ ਨਿਮਧਿ ਸੋਭਿ ਕਥਿ
 ਸਿਆ ਮਕਹੈ ਹਰਿ ਜੁਛ ਬਿਵਗੇ॥ ਬੇਲ ਤਹੈ ਸੋਭਿ ਮੈ
 ਨ ਭਗੋ ਇਨਹੂੰ ਪਰਮ ਨਹੋ ਟਕ ਭਗੋ॥ ਤੀਰਨ ਦੀ
 ਬ੍ਰਿਜ ਭੁਮਾ ਬਿਖੈ ਅਤਿ ਹੋਤੈ ਸੁੰਦਰ ਭੰਤ ਅ
 ਬਗਾ ਗੋਝਹੈ ਪ੍ਰਿਥਮੀ ਕਿਸੈ ਭੈ ਜਨ ਗੋਝਹੈ ਯੋਸੁ
 ਗਮ ਭਲਾ ਸਗੋ॥ ੧੦੩॥ ਸਵੈਆ॥ ਗਾਵਤੈ ਏਕ ਨ ਚੈ ਇ
 ਕ ਗੁਣ ਨਿਤਾਰਿਨ ਕਿੰਕਨ ਕੀ ਪਤਿ ਬਾਜੈ॥ ਜਿਯੋ ਮੈ
 ਗੋਰਾ ਜਤ ਬੀਚੀ ਮੁਗੀ ਹਰਤਿ ਯੋਗ ਨੁਗੁਣ ਨਿਬੀਚ
 ਬਿਰਾਜੈ॥ ਨਾਚਤੈ ਸੋਭਿ ਮਹਾ ਹਿਤੈ ਸੰਕਾ ਬਿਸਿਆ
 ਮਪ੍ਰਭ ਤਿਨ ਕੀ ਇਮਛ ਜੈ॥ ਗਾਇ ਬਧੇ ਖਿਸਿ ਸੈ

ਗਨਗੀਧੁਬਨ ਚਬਦੇਖਬਧੁਸੁਗਲਾਜੈ॥੧੦੮॥ਸਵ
 ੨॥॥ਸਮਕਰਨਕੋਭਗਵਨਤਤੰਕਬਿਸਿਆਮਕਹੈ
 ਸਸਖੇਲਕਹਿਯੋ॥ਮਨਯੰਉਪਜੀਉਪਮਾਹਰਜੁਇ
 ਨਪੈਜਨਚੇਟਕਮੰਤਰਹਿਯੋ॥ਪਿਖਕੈਜਿਹਕੈਸੁਰ
 ਅਛਨਕੇਗਿਰਬੀਚਲਜਾਇਬਪੇਸੁਧਰਿਯੋ॥
 ਗੁਪੀਆਸੀਗਿਕਾਨਕੇਡੋਲਤਹੈਇਨਕੋਮਨੁਅੰਜਬਕਨੁਹਰਿਯੋ
 ॥੧੦੯॥ਸਵਾ॥ਸਿਆਮਕਹੈਸਭਹੀਗੁਪੀਖੰਹਰਿਕੇ
 ਸੰਗਡੋਲਤਹੈਸਭਹੁਈਖਾ॥ਗਾਵਤਏਕਫਿਰੈਇਕ
 ਨਚਤਏਕਫਿਰੈਸੰਗਅਕੁਈਖਾ॥ਇਕਕਹੈਭਗ
 ਵਨਹੀਇਕਟੈਹਰਨਾਮਪਰੈਗਿਰਬੁਈਖਾ॥ਯੰਉ
 ਪਜੀਉਪਮਾਪਿਖਿਚੁੰਮਕਲਗੀਫਿਰੈਤਿਓਕੈਸੰਗਸੁ
 ਈਖਾ॥੧੧੦॥ਸਵਾ॥ਸੰਗਸੁਹਰਿਕਾਨਕਹੀਹੰਸਿ
 ਕੈਕਬਿਸਿਆਮਕਹੈਅਧਰਤਸਮੈ॥ਹਮਹੁਤੁਮਹੁ
 ਤਜਕੈਸਭਖੇਲਸਭੈਮਿਲਕੈਹਮਧਮਸਮੈ॥ਹਰ
 ਆਇਸਮਨਚਲੀਗਿਹਕੈਸਭਸੁਹਰਨੀਖੰਕਹਿਤੁ
 ਗਮੈ॥ਅਬਜਾਇਫਿਕੈਸਭਆਸਨਮੈਕਹਿਕੈਸ
 ਭਪੁਤਕੀਨੇਹਤਮੈ॥੧੧੧॥ਸਵਾ॥ਹਰਿਸੰਅੰਗੁਗੋਪ
 ਨਸੰਗਕਿਧੈਕਬਿਸਿਆਮਕਹੈਅਤਿਖੇਲਭਯੰਗੈਲੈ
 ਹਰਜੁਤਿਨਕੈਸੰਗਅਪਨਾਤਅਗਕੈਖੇਲਕੈਧਮਅ
 ਯੰਗੈ॥ਤਾਛਬਿਕੈਜਸਓਚਮਹਕਚਿਨੈਅਪਨੈਮਨ
 ਚੀਨੁਲਾਯੰਗੈ॥ਗਜੀਇਸਕੈਅਤਹੀਸੁਮਨੇਗਨਤੀ

ਕਰੋਜੇਰਦੇਖੋ॥੧੦੮॥ਇਤਿਸ੍ਰੀਬਚਿਤ੍ਰਨਟਕਗ੍ਰੰਥ
ਮੁ॥ਕ੍ਰਿਸ਼ਨਵਤੋਕਰਪਕਰਗੋਪਿਨਸੋਖੇਲੋਬੰਬਰ
ਨਨਰਾਸਮੰਡਲ॥ ਸਵੈਯਾਪੁ

ਤਤਏਹਗਜੁਤਜੈਕੈਗ੍ਰਿਹਧਾਇਗੇਏਉਠਠਉਰਕਰੰ
ਕੋ॥ਫੁਲਗੋਜਹਫੁਲਤਲੀਬਿਧੀਤੀਰਬਹੋਜਮੁਨ
ਸੁਤਹੋਕੋ॥ਬੇਲਤਹੋਸੋਉਤੰਤਤਲੀਕਬਿਸਿਖਮ
ਕਹੈਕਛੁਤਸੁਨਤਕੋ॥ਸੰਗਬਜਾਵਤਹੋਮੁਰਲੀ
ਸੋਉਗਉਨਕੋਸਿੰਗੁਰਨੀਖੋਕੋ॥੧੦੯॥ਸਵੈਯਾ॥ਰਸ
ਕਥਕਬਿਸਿਖਮਕਹੈਸੁਨਕੈਬਿਖਤਨਸੁਤਸੋਉ
ਧਈ॥ਜਮੁਖਸੁਧਨਿਸਪਤਿਸੋਜਿਹੋਕੇਤਨਕੇਚ
ਨਸੀਛਬਛਈ॥ਜਕੀਪੁਤਕਬਿਰੇਤਸੋਭੋਸੋਉ
ਤਮੈਗੋਜੈਬਰਨੀਨੰਦਿਜਾਈ॥ਸਿਖਮਕੀਸੋਭਾਸੁਨਿ
ਗੋਪਿਨਤੋਸੁਨਕੈਤਰਨੀਹਰਨੀਜਿਮਧਈ॥੧੧੦॥ਕ
ਥੋੜਾ॥ਸੇਤਧੋਰਸਗੀਬਿਖਤਨਕੀਕਮਗੀਜਸਹੀ
ਕੀਮਨੋਬਗੀਐਸੀਰਚੀਹੋਨਕੋਰਈ॥ਰੰਭਾਉਰਬੀ
ਸੀਅਉਰਸਚੀਸੁਮੇਦਰਗੀਐਸੀਪੁਤਕਕੀਜ
ਗਬੀਚਨਕਛੁਤਈ॥ਮੇਤਿਨਕੋਹਗਗਡਗੁਚਸੋ
ਸੁਧਰਕਾਨਜੁਪੈਚਲੀਕਬਿਸਿਖਮਸੋਕੇਲਈ॥
ਤੈਸੇਸਾਜਸਾਜੁਚਲੀਸਵੇਰੇਕੀਪ੍ਰੀਤਕਾਜਚੰਦਨੀ
ਮੈਰਧਮੈਨਚੰਦਨੀਸੁਹ੍ਰਿਦਈ॥੧੧੧॥ਸਵੈਯਾ॥ਅ
ਜਨਅੰਤਸੁਧਰਭਲੇਪਦਭੁਖਨਅੰਗਸੁਧਰਚਲੀ॥

ਜਨੁ ਸੁਚੰਦਕਲਾਪ੍ਰਗਟੀਜਨੁ ਜਤਕੰ ਜਕੀਸੇਤ
ਕਲੀ॥ ਹਰੇ ਪਗਭੇਟਨਕਾ ਜਚਲੀ ਕਬਿਸਿਆ ਮਕ
ਹੈ ਸੰਗਯੋ ਅਲੀ॥ ਜਨੁ ਜੋਤਤ ਮਈ ਅਨੁਗ੍ਰਹਿਨੇ ਤੇਇ
ਹਚੰਦਕੀ ਚੰਦਨੀ ਬਲਭਲੀ॥੧੧੨॥ ਸਦੇ॥ ਕਨ੍ਹ
ਸੰਪ੍ਰੀਤ ਬਚੀਤਿ ਹੰਕੀ ਮਨਮੈ ਅਤਿ ਹੀਨ ਹਿਨੈ ਕੁਘ
ਟੀ ਹੈ॥ ਰੂਪ ਸਚੀ ਅਰੁ ਪੈਗਤ ਤੋ ਮਨ ਕੀ ਤੀ ਅਤੋ ਨਹਿ
ਨੈ ਕੁਲਟੀ ਹੈ॥ ਸਸਮੈ ਬੇਲਨਕਾ ਜਚਲੀ ਸਜਿ ਸਾਜਿ
ਸੰਤੋ ਕਬਿਸਿਆ ਮਨਟੀ ਹੈ॥ ਸੁੰਦਰ ਗ੍ਰਹਿਨੇ ਕੇਘਨਮੈ
ਮਨੇ ਗਧਿਕਾ ਚੰਦਕਲਾਪ੍ਰਗਟੀ ਹੈ॥੧੧੩॥ ਸਦੇ॥ ੨੧੭
ਬ੍ਰਹਮਾ ਪਿਥਿ ਕੈ ਜਿਹੰ ਗ੍ਰਹਿ ਹੋਯੋ ਜਿਹੰ ਕੋ ਦੇਖ ਕੈ
ਸਿਵ ਯਿਅਨ ਛੁਟੈ॥ ਜਾਨਿ ਗ੍ਰਹਿ ਗਤਿ ਗ੍ਰਹਿ ਹੋਗਤਿ
ਕੇਪਤਿ ਕੋ ਪਿਥਿ ਮਾਨੁਟੈ॥ ਕੋ ਕਲਕੰਠ ਚੁਗਾਇ
ਲੀਯੋ ਜਿਨ ਭਾਵਨੇ ਸੁਭਭਾਵ ਲੁਟੈ॥ ਗ੍ਰਹਿਨੇ
ਕੇਘਨ ਬੀਚ ਬਿਗਾਜਤ ਗਧਿਕਾ ਮਨਹੁ ਬਿਜਛੁ
ਟੈ॥੧੧੪॥ ਸਦੇ॥ ੨੧੮॥ ਕਨ੍ਹ ਕੇ ਪੂਜਨਿ ਪਾਇ ਚਲੀ ਬ੍ਰਿ
ਖਭਾਨ ਸੁਤਾ ਸੁਤਸਾ ਜਸ ਜੈ॥ ਜਿਹੰ ਕੋ ਪਿਥਿ ਕੈ ਮਨ
ਮੋਹਿ ਹੋ ਕਬਿਸਿਆ ਮਕਹੈ ਦੁਤਿ ਸੀ ਸਗੈ॥ ਜਿਨ
ਅੰਗ ਪ੍ਰਭਾ ਕਬਿਦਤ ਸੰਤੋ ਸੋਊ ਅੰਗਧਰੀ ਅੰਗਜ
ਛੈ॥ ਜਿਹੰ ਕੋ ਪਿਥਿ ਕੈ ਪ੍ਰਧਾਨ ਗ੍ਰਹਿ ਹੋ ਜਿਹੰ ਕੋ ਰਿਖਿ
ਚੰਦਨੀ ਚੰਦਲੈ॥੧੧੫॥ ਸਦੇ॥ ੨੧੯॥ ਸਿਤ ਸੁੰਦਰ ਸਾਜ
ਸੰਤੋ ਸਜਿ ਕੈ ਬ੍ਰਿਖਭਾਨ ਸੁਤਾ ਇੰਭੰਤ ਬਨੀ॥ ਮੁਖ

ਰਾਜਤ ਸੁੰਧਨਿ ਸਾਧ ਤਿਸੇ ਜਿਹੈ ਮੈ ਅਤਿ ਚੰਦਨੀ
 ਰੂਪ ਘਨੀ ॥ ਸਸਕੇ ਕਰਿ ਗਧਿ ਕਾ ਕਪ ਚਲੀ ਮਨੋ ਸ
 ਜਸੇ ਸਾਜ ਕੈ ਮੈ ਨ ਅਨੀ ॥ ਤਿਹ ਪੇਖਿ ਭਏ ਭਗਵ
 ਨ ਖੁਸੀ ਸਿਉ ਤੀ ਅਨ ਤੇ ਤੀ ਯਾ ਜਗਨੀ ॥੧੧੬॥
 ਰਾਧੇ ਚੰਗੇ ਪਿਨ ਮੈ ॥ ਸਵੈ ॥ ਬਿਖ ਭਾਨ ਸੁਤਾ
 ਹਥਿ ਪੇਖਿ ਸੀ ॥ ਇਹ ਭਾਤਿ ਕਹਿਓ ਸੰਗ ਰੁਨ ਕੈ
 ਸਮਦਾ ਰਿਮ ਵੀ ਤਨਿ ਕਾ ਸਕਿਓ ਸਮ ਚੰਦ ਮੁਖੀ
 ਬਿਜਾ ਬਾਹਨ ਕੈ ॥ ਹਮ ਅਉ ਹਜੂ ਅਤ ਹੋਤ ਪਰ
 ਹਸੀ ਕੇ ਸੁਖੀ ਚਮ ਹਰਨ ਕੈ ॥ ਤਜ ਕੈ ਸਭ ਸੰਕਨਿ
 ਸੰਕਭਿ ਰੇ ਸੰਗ ਅਸੈ ਕਹਿਓ ਹਮ ਰੁਨ ਕੈ ॥੧੧੭॥
 ਸਵੈ ॥ ਹੰਸ ਬਾਤ ਕਹੀ ਸੰਗੋ ਪਿਨ ਕੈ ਕਬਿ ਸਿਖਾ
 ਕਹੈ ਬ੍ਰਿਖ ਭਾਨ ਜਾਈ ॥ ਮਾਨਹੁ ਅਪਹੀ ਤੇ ਬ੍ਰਹਮ ਸੁ
 ਰਚੀ ਰਚ ਸੀ ॥ ਇਹ ਰੂਪ ਮਈ ॥ ਹਰੇ ਕਪਿ ਪਿਕੈ ਨਿਹਰ
 ਇਹ ਹੀ ਉਪਮਾ ॥ ਤਿਹ ਕੀ ਕਬਿ ਭਾਖਿ ਰਈ ॥ ਮਨੋ ਜੋ
 ਬਨ ਭਾਸਹਿਓ ਨਗੋ ਯੋ ਤਿਹ ਤੇ ਬ੍ਰਿਜ ਭਾਮਨ
 ਨੀ ਚ ਭਈ ॥੧੧੮॥ ਸਵੈ ॥ ਸਭ ਹੀ ਮਿਲਿ ਰਾਸਕੇ
 ਖੇਲ ਕੈ ਸਭ ਰੁਨੀ ਯਾ ਅਤ ਹੀ ਚਿਤ ਤੋ ॥ ਬਿਖ
 ਭਾਨ ਸੁਤਾ ਸੁਭ ਸਾਜ ਸੇ ਸੁ ਬਿਰਾਜਤ ਸਾਜ ਸਭੇ
 ਸਿਤ ਤੋ ॥ ਫੁਨ ਉਚ ਪ੍ਰਭਾ ਅਤ ਹੀ ਤਿਨ ਕੀ ਕਬਿ
 ਸਿਖਾ ਮਥਿ ਚਾਕ ਹੀ ਚਿਤ ਤੋ ॥ ਉਤ ਤੋ ਘਨ ਸਿਖਾ
 ਮਥਿ ਰਾਜਤ ਹੈ ਹਰਾ ਪਿਕੈ ਬਿੰਦੁ ਲਤਾ ਇਤ ਤੋ ॥੧੧੯॥

॥ ਸਵੈ ॥ ਬਿਖਤਾਨ ਸੁਤ ਤਹ ਖੇਲਤਾ ਸਸੁ ਸਿਖਾ
 ਮਕਹੈ ਸਖੀ ਯੰ ਸੰਗ ਲੈ ॥ ਉਤਰੰ ਦੁਤਗਾ ਸਭ ਗੁਰ
 ਨਿਕੰ ਤਨ ਚੰਦਨ ਕੇ ਸੰਗ ਲੇ ਪਹਿਕੈ ॥ ਜਿਨ ਕੈ ਮੰਗ
 ਸੇ ਦਿਗ ਸੁੰਦਰ ਗਾਜਤ ਛਾਜਤ ਗਾਮ ਨਿਪੈ ਜਿਨ ਗੈ ॥
 ਮਨ ਯੰ ਉਪਜੀ ਉਪਮਾ ਮਨ ਮੈ ਨਹਿ ਚੰਦ ਕੀ ਚੰਦ
 ਨ ਜੋ ਬਨ ਮੈ ॥ ੧੨ ॥ ਚੰਦੁ ਗਾਵਾ ਰਸਾ ਯੰ ਤੇ ॥ ਮ
 ਵ ॥ ਬਤੀ ਯੰ ਫੁਨ ਚੰਦੁ ਗਾਮੁ ਖਤੋ ਇਹੰ ਭੰਤ
 ਕਹਿ ਬਿਖਤਾਨ ਸੁਤ ਸੀ ॥ ਆਵਹੁ ਖੇਲ ਕਰੇ ਹਰ
 ਸੰਹ ਮਨ ਹਕ ਖੇਲ ਕਰੇ ਤੁਮ ਕਾ ਸੀ ॥ ਤਾ ਕੀ ਪ੍ਰਭ
 ਕ ਬਿਸਿਖਾ ਮਕਹੈ ਉਪਜੀ ਯੋ ਜੋ ਉਪਯੋਗੇ ਮਨੁ ਅ
 ਸੀ ॥ ਗੁਰ ਨੇ ਜੋ ਤਤਰਈ ਯਨ ਕੀ ਛਪਗੀ ਦੁਤਿਗਾ
 ਪਿਕ ਚੰਦੁ ਕਲਾ ਸੀ ॥ ੧੨ ॥ ਰਾਧਾ ਯੰ ॥ ਸਵੈ ॥
 ਸੁਨ ਚੰਦੁ ਗਾ ਕੀ ਸਭੈ ਬਤੀ ਯੰ ਬਿਖਤਾਨ ਸੁਤ
 ਤਬ ਨੈ ਸੇ ਕਹਿ ਯੋ ॥ ਯਹੀ ਕਹੇ ਤਸੁਨੇ ਸਜਨੀ
 ਹਮੇਲ ਕਨਕੇ ਉਪਹੰ ਸਸਹਿ ਯੋ ॥ ਸੁਨਿ ਨ ਮੈ
 ਸੁਨ ਗਾ ਸਕ ਬਤ ਬਹੀ ਮਨ ਮੈ ਹਮ ਯਿਨ ਗਾਹਿ ਯੋ
 ਹੀ ਅਖੀ ਅਪਿਖੈ ਹਮੇ ਮਨ ਕੇ ਤਨੇ ਮਹਿ ਹਿ
 ਯੋ ॥ ੧੨ ॥ ਸਵੈ ॥ ਤਬ ਚੰਦੁ ਗਾ ਇਹੰ ਭੰਤ
 ਕਹਿ ਯੋ ਸਜਨੀ ਹਮ ਗੀ ਬਤੀ ਯੰ ਸੁਨ ਲੀਜੈ ॥ ਰਖ
 ਹੁ ਯਿਨ ਮ ਬਿਰਾਜਤੈ ਜਿਹ ਕੇ ਮੁਖ ਕੇ ਪਖ ਏ ਫੁਨ
 ਜੀਜੈ ॥ ਜਾ ਕੇ ਕੇਹੀ ਮਤਿ ਹੋਤ ਖੁਸੀ ਸੁਨੀ ਯੋ ਉਠ ਕੈ ਸੇ

ਸਿਖਾ ਮਕਹੈ

ਉਂਕਾਜਕਗੀਐ॥ ਤਹਿ ਤਿੰਬਤਕੋਤੁਮਸੈਅਬਰ
 ਰਭਈਤੁਬਿਚਰਨਕੀਐ॥੧੨੩॥ਕਥਿਓ॥ ਬਾਚਾ॥
 ਮਦ੍ਵੰ॥ ਕਨ੍ਹਕੋਭੇਟਨਧਾਇਚਲੀਬਤੀਖੰਸੁਨ
 ਚੰਡੁਤਗਫੁਨਕੈਸੋ॥ ਮਾਨਹੁਨਗਸੁਤਾਇਹੁਸੰਦਰ
 ਤਿਖਾਗਚਲੀਗਿਹਪਤ੍ਰਧੈਸੋ॥ ਗ੍ਰਹਨਿਮੰਦਰੇ
 ਨਿਕਸੀਕਥਿਸਿਆਮਕਰੈਉਪਮਾਤਿਹੰਐਸੋ॥ ਮਾ
 ਨਹੁਸਿਆਮਧਨੇਤਜਕੈਪ੍ਰਗਟੀਹੈਸੋਉਬਿਜਲੀ
 ਚੁੰਤੈਸੋ॥੧੨੪॥ ਮਦ੍ਵੰ॥ ਗਸਹਿਕੀਰਚਨਭਗਵ
 ਨਕਹੈਕਥਿਸਿਆਮਬਚਿੰਤਕਗੀਐ॥ ਸਿਤਪੈਟਸੰਗ
 ਗਜਤਗ੍ਰਹਨਿਤਾਰੀਪ੍ਰਭਾਕਥਿਨੈਸੁਕਗੀਐ॥ ਮਾਨ
 ਹੁੰਗਸਬਗੀਚਨਮੈਇਹੁਫੁਲਨਕੀਫੁਲਵਗਜਗੀ
 ਐ॥੧੨੫॥ ਮਦ੍ਵੰ॥ ਚੰਡੁਤਗਾਹਿਕੇਮਾਨੀਕਹਿਓਭਾਥਿ
 ਖਭਾਨਸੁਤਹਰਿਧਾਇਨਲਗੀ॥ ਸੈਨਸੀਸੁੰਦਰਮੁ
 ਰਤਪੋਖਿਕੈਤਹਿਕੇਦੇਬਥੈਕੋਅਨੁਗੀ॥ ਸੇਵਤਥੈ
 ਜਨੁਲਾਜਕੀਨੀਰਮੈਲਾਜਕੀਨੀਰਤਜੀਅਬ
 ਜਗੀ॥ ਜਕੋਮੁਨੀਨਹੀਅੰਤਲਥੈਇਹਤਹੀਸੋਖ
 ਲਕੈਬਡਭਗੀ॥੧੨੬॥ ਕਨ੍ਹਬਾਚਾਧਕਸੋ॥
 ਰੰਗ॥ ਕ੍ਰਿਸਨਗਾਧਕਸੰਗਕਹਿਓਅਤਹੀਬਿਹ
 ਸਿਕੈਬਾਤਾ॥ ਖੇਲਹੁਗਾਵਹੁਪ੍ਰੇਮਸੈਸੁਨਸਮਕੰਚ
 ਨਕੰਤਾ॥੧੨੭॥ ਰੰਗ॥ ਕ੍ਰਿਸਨਬਾਤਸੁਨਗਾਧਕ
 ਅਤਿਹੀਬਿਹਸਿਕੈਰੀਤਾ॥ ਗਸਬਿਖੈਗਾਵਨਿਲ

ਗਜਤਗ੍ਰਹਨਿਤਾਰੀਪ੍ਰਭਾਕਥਿਨੈਸੁਕਗੀਐ॥

ਗੀਰੁ ਰਨੇ ਸੀ ਮਿਲਿ ਗੀਤ ॥੧੨੮॥ ਸਵੈ ॥ ਚੰਦ੍ਰਤ
 ਗਾ ਅਰੁ ਚੰਦ੍ਰਮੁਖੀ ਮਿਲਿ ਕੈ ਬਿਖਤ ਨ ਸੁਤ ਸੰਗ
 ਗਾਵੈ ॥ ਸੋਰਠ ਸਰੰਗ ਸੁੰਧ ਮਲਾ ਗ ਬਿਲਾਵਲ ਭੀ
 ਤਰਤਨ ਬਸਾਵੈ ॥ ਗੀਤੁ ਹੀ ਬਿਜਤੁ ਕੀਤੀ ਖਾਸੇ
 ਉਗੀਤੁ ਹੋਏ ਧੁਨ ਜੇ ਸੁਨ ਪਾਵੈ ॥ ਸੋ ਸੁਨ ਕੈ ਇਨ ਪੈਰਿ
 ਤ ਕੇ ਬਨ ਤਿਖਾ ਗਾ ਮਿਗੀ ਮਿਗਾ ਅਉਚਲਿ ਆਵੈ
 ॥੧੨੯॥ ਸਵੈ ॥ ਤਿਨ ਸੇ ਧਰਮ ਗਾਦੀ ਸਿਰ ਪੈਰ ਸ
 ਸੰਤਿ ਨ ਕੇ ਅਤਿ ਹੀ ਮਨ ਭੀਨੋ ॥ ਬਿਸਰ ਅੰਤ ਸੁਕ
 ਠ ਸਿਰੀ ਅਰੁ ਮੇਤ ਸਿਰੀ ਊਂਕ ਸਾਜਨ ਵੀਨੋ ॥ ਭੁਖਨ ਅ
 ਗ ਸਭੈ ਸਜਿ ਸੁੰਦਰਿ ਅਧਿਨ ਭੀ ਤਰਕਾ ਜਰਦੀਨੋ ॥
 ਤਾਹੀ ਸੁਤ ਕ ਬਿਸਿਆ ਮਕਹੈ ਭਗਵਨ ਕੇ ਚਿੰਤ ਚੁਗ
 ਏ ਸੋ ਲੀਨੋ ॥੧੩੦॥ ਸਵੈ ॥ ਚੰਦ੍ਰਕੀ ਚੰਦ੍ਰਨੀ ਮੈ ਕ ਬਿ
 ਸਿਆ ਮਾਜੈ ਬਹਿ ਬੇਲ ਨ ਰਸਿ ਲਾਗਿ ਯੋਗੈ ॥ ਗਧੋ ਕ
 ਆਨ ਨ ਸੁੰਦਰ ਪੇਖਿ ਕੈ ਚੰਦ੍ਰ ਸੋ ਤਾਹੀ ਕੇ ਬੀ ਚਪ ਗਿਯੋ
 ਹੈ ॥ ਹਰਿ ਕੋ ਤਿਨ ਚਿੰਤ ਚੁਗ ਏ ਲੀਨੋ ਸੁਕੈ ਪੈ ਕ ਬਿ
 ਕ ਮਨ ਯੋਊ ਮਗਿਯੋ ਹੈ ॥ ਨੈਨ ਨ ਕੇ ਸੁੰਦਰ ਭਲ ਵਾ
 ਬਿਖਤ ਨ ਠਗੀ ਭਗਵਨ ਠਗਿਯੋ ਹੈ ॥੧੩੧॥ ਸਵੈ ॥
 ॥ ਜਿਹੋ ਕ ਪਖਿ ਕੇ ਮੁਖ ਮੈ ਨ ਲਜੈ ਜਿਹੋ ਕ ਰਿਖਿ ਕੇ ਮੁ
 ਖ ਚੰਦ੍ਰ ਲਜੈ ॥ ਕ ਬਿਸਿਆ ਮਕਹੈ ਸੋਊ ਬੇਲ ਤਹੈ ਸੰਗ
 ਕਾਨ੍ਹ ਕੇ ਸੁਭ ਸਾਜ ਸੋਗੈ ਸੋਊ ਮੁਹ ਤਿਵੈ ਤਰਚੀ ਬ
 ਹ ਮਕਹਿ ਕੈ ਅਤਿ ਹੀ ਚੁਚਿ ਕੈ ਨ ਕਜੈ ॥ ਮਨ ਮਾਲਕ

ਬੀਚ ਬਿਰਾਜਤ ਜਿਯੋਂ ਤਿਮਿਤੀ ਯਨ ਮੈਂ ਤਿਯਰਾ
 ਜਗੈ ॥੧੩੨॥ ਸਵੈ ਯਾਗਾ ਇਕੈ ਗੀਤ ਭਲੀ ਚਿ
 ਧਿ ਸੁੰਦਰੀ ਗ੍ਰਿਹ ਬਜਾਵਤ ਭੀ ਫਿਰਿਤ ਗੀ ॥ ਅੰਜਨ
 ਆਰਸੁ ਪਰਤ ਲੇਪਟ ਸਾਜਨ ਕੇ ਸਜਿ ਕੈ ਸੁਗੁਣ
 ਗੀ ॥ ਤਾਛ ਬਿਕੀ ਅਤਿ ਹੀ ਸੁਪ੍ਰਭ ਕ ਬਿਨੈ ਮੁਖ ਤੋ
 ਇਹ ਭੀ ਤਿਉ ਚ ਗੀ ॥ ਮਾਨੁ ਕ ਨਹਿ ਕੇ ਸਤੋ ਇਹ
 ਛੁਲਿਹੀ ਤਿਯ ਅਨੰਦ ਬਗੀ ॥੧੩੩॥ ਸਵੈ २੧॥
 ਤਾਰੀ ਪ੍ਰਭ ਕ ਬਿਸਿਆ ਮਕੈ ਜੋ ਉਗ ਜਤ ਰਸਿ ਬਿ
 ਥੈ ਸਖੀ ਯੋ ॥ ਜਾ ਮੁਖ ਉਪ ਮਚੈ ਰਛਟਾ ਸਮਝ
 ਜਤ ਕਵਲ ਨ ਸੀ ਅਖੀ ਯੋ ॥ ਲੇਗਨ ਕੇ ਸੁਮਨੈ
 ਹਰਤ ਸੁਮਨੀ ਨਨ ਕੇ ਮਨ ਕੀ ਚਖੀ ਯੋ ॥੧੩੪॥ ਸ
 ਵੈ २੨॥ ਗੁਪ ਸਚੀ ਇਕ ਚੰਦ੍ਰ ਪ੍ਰਭ ਇਕ ਮੈਨ ਕਲਾਇ
 ਕ ਮੈਨ ਕੀ ਮੁਗਤਿ ॥ ਬਿੰਜੁ ਛਟਾ ਇਕ ਦਾਸਿ ਮਦੰਤ ਬ
 ਰਾਬਰ ਜਾਹੀ ਕੀ ਹੈ ਨ ਕਛੁ ਗਤਿ ॥ ਦਾਸਿ ਮਨਿ ਮੀ ਮੁਗਤੀ
 ਮੁਗਤੀ ਸਗਮਾਇ ਜਿ ਸੈ ਪਿਥੇ ਤੈ ਚੁਗਤਿ ॥ ਸੋ ਉਕ
 ਥਾ ਕ ਬਿਸਿਆ ਮਕੈ ਸਭ ਗ੍ਰਿਹ ਹੀ ਹਰਿ ਕੀ ਪਿਥਿ ਸੁਗ
 ਤਿ ॥੧੩੫॥ ਸਵੈ ੨੩॥ ਬਿਖਤ ਨ ਸੁਤ ਹੋ ਸਿਬ ਤਕ ਹੀ
 ਤਿਹ ਕੇ ਸੰਗੇ ਜੋ ਹਰਿ ਅਤਿ ਅਗਯੋ ॥ ਸਿਆ ਮਕੈ ਬਤਿ
 ਯਾ ਹਰਿ ਕੇ ਸੰਗੇ ਸੇ ਕਹੀ ਪਟਕੋ ਤਜਿ ਰਯੋ ॥ ਨਾ ਚ ਬਿਖੈ
 ਤੁਮਨ ਚਹੁ ਜੁਤ ਜਿ ਕੈ ਅਤਿ ਹੀ ਮਨ ਲਾਜ ਕੇ ਬਯੋ ॥
 ਤ ਮੁਖ ਕੀ ਛਾਥੇ ਪ੍ਰਗਟੀ ਮਨੋ ਅਭੁਤ ਤੋ ਨਿਕਾਸਿ ਸਾ

ਤਕੀ ਕੋ ਪੰਛਾ ਤਿਹੀ ਉਪਮਾ ਕ ਬਿਨੈ ਮਨ ਭੀ ਤਰਸੈ ਲਖੀ ਯੋ ॥

ਸਿਆਧੋ॥ ੨੬॥ ਸਵੈ॥ ਜਿਨਕੇਸਿਰਸੇਧੁਰਮੰਗਾਥਿ
 ਰਾਜਤਰਾਜਤਰੇਬੰਦੁਆਜਿਨਪੀਲਾਕੰਚਨਭਾਅ
 ਰਚੰਦ੍ਰਗਾਜਿਨਕੇਤਨਲੀਨਸੰਭਫੁਨਲੀਲਾਇਕ
 ਧੋਗਸਿਤਸੰਦਰਸਾਜਧੋਗਇਕਲਾਲਸਜੇਇਕਨੀਲੇ
 ॥ ਸਿਆਮਕਹੈਸੋਭਿਗੰਢੰਧਿਪਿਖਿਕੈਦ੍ਰਿਗੰਧਸੇਕਾ
 ਨਗਮੀਟੇ॥ ੨੭॥ ਸਵੈ॥ ਸਭਗੁਣਨਿਖੰਤਯੋਲ
 ਤਯੋਮੁਤਅੰਗਨਾਮੰਦਰਸਾਜਕੰਧੀਸੋਭੰਗਸਿਥਿਖੈ
 ਤਯੋਲਤਯੋਧਰਸੰਮਨਸੈਅਤਿਧੀਓਮਯੀਕਾਥਿ
 ਸਿਆਮਕਹੈਤਿਨਕੀਉਪਮਾਜੁਤੀਤਯੋਗੰਧਿਨਿਰੁਪ
 ਰੰਧੀਅਨੇਸਿਆਮਹਿਕੰਤਨਗੰਧਿਨੇਪਿਖੈਸਿਆਮਹਿ
 ਸੀਸਭੋਧਇਗਈ॥ ੨੮॥ ਸਵੈ॥ ਕੋਲਕੋਰਸਮੈ
 ਗੰਢੰਧੀਕਾਥੇਸਿਆਮਕਹੈਮਨਅਨੰਦਕੈਕਾਚੰਦ੍ਰ
 ਮੁਖੀਤਨਕੰਚਨਭਾਮੰਸਿਸੰਦਰਬਾਤਕਯੋਭਿਮੰਗੈ
 ॥ ਪੇਖਤਮੁਗਤੋਭੀਸਮੇਕਾਸਿਆਪਨਤੋਬਛਵਾ
 ਇਲਖੈਕੋਜਿਉਮਿਗਨੀਮਿਗਪੇਖਤਤਿਉਬਿਖਤ
 ਨਸੁਤਭਗਵਨਚਿਤੇਕੈ॥ ੨੯॥ ਸਵੈ॥ ਬਿਖਤ
 ਨਸੁਤਪਿਖਿਗੰਢੰਧੀਅਤਿਮੰਦਰਸੰਦਰਕਾਨਕੇਅ
 ਨਨਾਗਜਤਤੀਗਨਦੀਜੇਹੋਕੇਸਾਬੰਗਜਤਫੁਲਨ
 ਕੇਜੁਤਕਨਨਾਨੈਨਕੇਭਵਨਸੰਧਿਕੇਮਨਮਾਹੇਲ
 ਯੋਗਮਕੀਅਭਿਮਾਨਨਾਜਿਯੋਗਸਲੋਹਨਭੋਧਨਲੈ
 ਧੁਨੁਨੈਨਨਸੈਨਸੁਕੰਜਸੇਬਾਨਨ॥ ੩੦॥ ਸਵੈ॥ ਕਾ

ਨੋਸਪੀਤਿਬਛੀਤਨਕੀਨਘਟੀਕਛੁਪੈਬਛਹੀ
 ਸੁਭਈਹੈ॥ਡਰਿਕੈਲਾਜਸਭਮਨਕੀਹਮਕੇਸੰਗ
 ਖੇਲਨਕੋਉਮਈਹੈ॥ਸਿਆਮਕਹੈਤਿਨਕੋਉਪਮ
 ਅਤਿਹੀਜੋਤਿਖਾਅਤਿਗੁਪਹਈਹੈ॥ਸੰਦਰਕਨ
 ਰਕੇਪਿਖਿਕੈਤਨਮੈਸਭਗੁੰਨਿਹੋਇਗਈਹੈ॥
 ੫੨੨॥ਨੈਨਮਿਗੀਤਨਕੰਚਨਕੇਸਭਚੰਦ੍ਰਮੁਖੀ
 ਮੋਨਸਿਧੁਸਚੀਹੈ॥ਜਾਸਮਗੁਪਨਗਜਤਹੈਗਤਿਰਾ
 ਵਨਤੀਪਨਅੰਗਸਚੀਹੈ॥ਤਾਮੰਹਿਗਇਮਹਕਰ
 ਤਾਕ੍ਰਿਪਾਕਟਿਕੇਹਰਿਕੈਸੁਗਚੀਹੈ॥ਤਾਸੰਗਪ੍ਰੀਤ
 ਕਹੈਕਥਿਸਿਆਮਮਹਾਭਗਵਨਹਿਕੀਸੁਮਚੀ
 ਹੈ॥੧੪੨॥ਸਵੈਖਾ॥ਰਗਨਅੰਗਸੁਭਾਵਨਕੀਅਤਿ
 ਰਗਨਕੀਤਹੰਮਡਪਗੀ॥ਬਿਜਗੀਤਨਕੀਅਤਿ
 ਹੰਸਨਸੋਜਹੰਖੇਲਤਭੀਕਈਏਕਘਗੀ॥ਗਾਵ
 ਤਏਕਬਜਾਵਤਤਲਕਹੈਇਕਨਚਹੁਆਇ
 ਅਗੀ॥ਕਥਿਸਿਆਮਕਹੈਤਿਹੰਗਬਿਖੈਜਿਹੰਗ
 ਬਿਖੈਹਰਿਗਸਿਕਗੀ॥੧੪੩॥ਸਵੈਖਾ॥ਜਦੁਗਾਇਕ
 ਆਇਸੁਪਾਇਤਿਖਾਸਭਖੇਲਨਗਸਿਬਿਖੈ
 ਬਿਧਿਆਛੀ॥ਇੰਦ੍ਰਸਭਜਿਮਿਸਿਧੁੰਜਿਮਿ
 ਖੇਲਨਕੋਹਿਤਕਾਛਨਕਾਛੀ॥ਕੋਇਹੰਕਿਨਕੀ
 ਦੁਹਿਤਕਿਧੋਨਗਨਕੀਕਿਧੋਹੈਇਹਤਾਛੀ॥ਗਸਿ
 ਬਿਖੈਇਮਨਚਤਹੈਜਿਮਿਕੇਲਕੈਜਲਭੀਤਕ

ਮਾਛੀ॥੧੪੪॥ਮਦੇ॥ਜਿਹੰਕੇਮੁਖਦੇਖਿਛਟਾਸੁਰਸੁ
 ਰਗਮਧਿਮਲਗਤਜੋਤਿਸਸੀਐ॥ਭੰਭਨਭਾਇਸੋਛ
 ਜਤਹੈਮਦਨੈਮਨੋਤਨਿਕਮਾਨਕਸੀਐ॥ਤਹੀਕੇਅ
 ਨਨਸੁੰਦਰਤੇਸੁਰਗਹਿਕੀਸਭਭੰਤਿਬਸੀਐ॥ਜਿਯੋ
 ਮਧੁਚੀਚਛਸੈਮਖਿਖਾਂਮਤਿਲੇਗਨਕੀਇਹੰਭੰਤਿ
 ਛਸੀਐ॥੧੪੫॥ਮਦੇ॥ਫਿਰਿਸੁੰਦਰਅਨਨਤੇਹਰਿ
 ਜੁਬਿਧਿਸੁੰਦਰਤੇਇਕਤਨਬਸਯੋਸੋਹਠਸੰਗ
 ਸੁਧਮਲਗਬਿਲਾਵਲਕੀਸੁਰਭੀਤਰਗਯੋਸੇ
 ਅਪਨੇਸੁਨਿਸੁਨਨਮੈਬਿਜਗੁਰਨਿਖਾਂਅਤਿਹੰਸੁ
 ਖੁਪਯੋ॥ਮੇਰਿਹੋਬਨਕੇਖਗਅੰਮ੍ਰਿਗੀਵਿਸੇਜਿ
 ਨਹੁੰਸੁਨਿਪਯੋ॥੧੪੬॥ਮਦੇ॥ਤਹੰਗਵਤਗੀਤ
 ਭਲਹਰਿਜੁਕਬਿਸਿਖਾਮਕੈਕਰਿਭਵਛਬੈ॥ਮ
 ਰਣੀਜਤਗੁਰਨਭੀਤਰਗਜਤਜਿਯੋਮ੍ਰਿਗਨੀਮ੍ਰਿ
 ਗਬੀਚਛਬੈ॥ਜਿਹੰਕੇਸਭਲੇਗਨਮੈਜਸੁਗਵ
 ਤਛੁਟਤਹੈਤਿਨਤੇਨਕਬੈ॥ਤਿਨਬੇਲਨਕੈਮਨ
 ਗਪਿਨਕੈਛਿਨਬੀਚਲੀਯਛੁਨਿਚਰਿਸਬੈ॥੧੪੭॥
 ਮਦੇ॥ਕਬਿਸਿਖਾਮਕੈਉਪਮਾਤਿਹੰਕੀਜਿਨ
 ਜੋਬਨਗੁਪਅਨੁਪਗਹਿਯੋਐ॥ਜਾਮਨਦੇਖਿਅਨੰ
 ਰਬਛਿਯੋਜਿਹੰਕੇਸੁਨਿਸੁਨਨਸੋਕਰਹਿਯੋਐ॥ਅ
 ਨੰਦਕੈਬਿਖਭਨਸੁਤਹਰਿਕੇਸੰਗਜੁਬਸੁਅਸੇਕ
 ਹਿਯੋਐ॥ਤਕੇਸੁਨਤਿਯੋਮੇਰਿਹੰਸੁਨਿਕੈਜਿਹੰਕੇ

ਅੰਗੀਏਰਹਿਓਏ॥੧੪੮॥ਮਦੰ॥ਗੁਰਨਿਖੰਮਿ
 ਲਿਕੈਸੰਗਕਨੁਕੇਖੇਲਤਹੈਕਬਿਸਿਆਮਸਥੈ॥
 ਨਹੀਤਿਨਕੀਸੁਪਿਅੰਗਨਕੀਨਹਿਚੀਰਨਕੀਤਿ
 ਨੇਕਸੁਤਥੈ॥ਸੁਗਨੰਗਹੋਲੋਤਿਨਕੀਉਪਮਾਅ
 ਤਿਹੀਗਨਿਕੈਸਨਤਕੀਛਥੈ॥ਮਨਭਵਨਗਵ
 ਨਕੀਚਰਚਕਛੁਥੇਗਿਯੈਹੈਸੁਨਿਲੇਹੁਅਥੈ॥੧੪੯॥
 ਕਾਨਕਧੰ॥੧੫੦॥ਬਤਕਹੀਤਿਨੇਸੰਕ੍ਰਿਸ
 ਨਅਤਿਹਿਬਿਹਸਿਕੈਚੀਤਾ॥ਮੀਤਸਹਿਕੀਗੀ
 ਤਿਸੰਕਹਿਓਸੁਗਵਹੁਗੀਤ॥੧੫੧॥ਮਦੰ॥ਬ
 ਤਿਖੰਸੁਨਿਕੈਸਭਗੁਰਨਿਖੰਸੁਭਗਵਤਸੁੰਦਰ
 ਗੀਤਸਭੈ॥ਸਿਧੁਸੁਤਗੁਪਤਚੀਤਿਖੰਇਨਸੀ
 ਨਹਿਨਚਤਇੰਸਭੈ॥ਰਿਵਖੰਇਨਕੈਸੰਗਖੇ
 ਲਤਹੈਗਜੋਕਕਬਿਸਿਆਮਸੁਦਨਅਭੈ॥ਚਕ੍ਰਿ
 ਕੈਸੁਬਿਬਾਨਨਸੁੰਦਰਮੈਸੁਰਦਖਨਅਵਤਤਿਖੰ
 ਗਿਨਭੈ॥੧੫੨॥ਮਦੰ॥ਵਪਹੋਜਿਨਰਮਬਲੀ
 ਜਗਜੀਤਮਹਿਓਸੁਧਹਿਓਅਤਿਸੀਲਾਗਾਇ
 ਕੈਗੀਤਭਲੀਬਿਪਿਸੰਭੁਨਿਗੁਣੰਨਚੀਚਕੋਰ
 ਸਲੀਲਾਗਾਜਤਹੈਜਿਹੰਕੋਤਨਸਿਆਮਬਿਰ
 ਜਤਉਪਰੋਪਟਪੀਲਾਖੇਲਤਸੇਸੰਗੇਪਿਨ
 ਕੈਕਬਿਸਿਆਮਕਹੈਜਦੁਗਾਇਹੀਲਾ॥੧੫੩॥ਮ
 ਦੰ॥ਬੇਲਤਹੈਜਹੰਕੋਕਿਲਕਾਅਰੁਸੋਕਰੋਚੁਓ

ਰਟਾਸੀ॥ ਸਿਆਮਕਹੈ ਤਹੰ ਸਿਆਮਕੀ ਦੇਹ ਜੋ ਅਤਿ ਸੁੰਦਰ
 ਗੈਨ ਘਟਾਸੀ॥ ਤਪਿ ਖਿਕੈ ਮਨੁ ਰੁਝਿ ਨ ਤੋਊ ਪਜੀ
 ਅਤਿ ਹੀ ਮਨੁ ਘੋਰ ਘਟਾਸੀ॥ ਤਾ ਮਹਿ ਘੋਰ ਬ੍ਰਿਖ ਭਾ
 ਨੁ ਸੁਤਾ ਰਮੈ ਮਨੁ ਸੁੰਦਰ ਬਿਜੁ ਛਟਾਸੀ॥ ੧੫੩॥ ਮੁਖ
 ਘਾ॥ ਅੰਜਨੈ ਜਿਹੰ ਅਖਿਨ ਮੈ ਅਰੁ ਬਸੀ ਕੋ ਜਿਹੰ
 ਭਵਨ ਵੀਨੈ॥ ਜਮੁ ਖਕੀ ਸਮਚੰਦ੍ਰ ਪ੍ਰਭਾ ਜਮੁਤਾ ਛ
 ਬੈ ਕੋ ਕਬਿ ਨੈਲਾ ਖਿਲੀਨੈ॥ ਸਾਜਿ ਸਭੈ ਸਾਜਿ ਕੈ
 ਸੁਭ ਸੁੰਦਰ ਭਲਾ ਬਿਖੈ ਬਿੰਦੁ ਆਇ ਕਰੀਨੈ॥ ਰਖ
 ਤਹੀ ਹਰਿ ਗੀਤਿ ਹੋ ਮਨ ਸਕਾ ਬਿਸੇ ਕਬਿ ਰਕਰੀ
 ਨੈ॥ ੧੫੪॥ ਮੁਖ ੨॥ ਬ੍ਰਿਖ ਭਾਨੁ ਸੁਤਾ ਸੰਗ ਬੇਲਨ
 ਕੀ ਹੀ ਸਕੈ ਹਰਿ ਸੁੰਦਰ ਬਤ ਕਹੈ॥ ਸੁਨੈ ਜਿਹੰ ਕੇ
 ਮਨ ਅਨੰਦ ਬਾਛਤ ਜਾ ਸੁਨਿ ਕੈ ਸਭ ਸੋ ਕਰੈ॥ ਤਿ
 ਹੰ ਕੋ ਤਕੈ ਮਨ ਗੋਪਿਨ ਕੋ ਕਬਿ ਸਿਆਮਕਹੈ ਦਿ
 ਖੈ ਬੇਈ ਚਹੈ॥ ਨਭ ਮੈ ਪ੍ਰਿਥਕੈ ਸੁਗੰਧੁ ਪਜਾਇ
 ਚਲਿਐ ਨਹਿ ਜਾਇ ਸੁਗੀਤਿ ਹੋ॥ ੧੫੫॥ ਮੁਖ ੩॥
 ਕਬਿ ਸਿਆਮਕਹੈ ਤਿਹੰ ਕੀਉ ਪਮਾਜਿ ਹੰ ਕੇ ਫੁਨਿਉ
 ਪਗਪੀਤ ਪਿਛੋਂ ਗੀ॥ ਤਹੀ ਕੋ ਆਵਤ ਤੋ ਚਲਿ ਕੈ
 ਛਿਗ ਸੁੰਦਰ ਗਾਵਤ ਸੰਗ ਗਉਗੀ॥ ਸਵਲੀ ਅੰਤ
 ਰਿਛਿਗ ਆਇ ਹੀ ਅਤਿ ਗੀਤਿ ਇਕ ਆਵਤ ਰੰਗੀ
 ਘੋਰ ਉਪਮੰ ਉਪਜੀ ਲਾਖਿ ਫੁਲਿ ਰਹੀ ਲਪਟਾਇ
 ਮਨ ਤਿਯੋ ਭੰਗੀ॥ ੧੫੬॥ ਮੁਖ ੪॥ ਸਿਆਮਕਹੈ ਤਿਹੰ

ਤਬੈ

ਕਉ ਪਮਾਜਉ ਦੈ ਤਨ ਕਉ ਪੁਬੀਸ ਸੀਹੈ ਜਿ ਤਪ
 ਬੀਚ ਬੋਝੈ ਤਪਿ ਯਾਗ ਸਬ ਤਨ ਮੈ ਅਤਿ ਹੀ ਜੁਗ
 ਸੀਹੈ ਜਾਹੀ ਕੰਠ ਕਪੜੇ ਸੇਹੈ ਜਿਹੰਤ ਮੁਖ ਕੀ ਸ
 ਮੇਜਿ ਤਿਸ ਸੀਹੈ ॥ ੩ ॥ ਮੰਗ ਨੀਤਿ ਯਾ ਮੰਗ ਨ ਕੋਹਿ ਭੋ
 ਹਨ ਕੀ ਅਰਪ ਚਕ ਸੀਹੈ ॥ ੧੫੭ ॥ ਮੰਦੇ ੨੫ ॥ ਫਿਰਿ ਕੈ
 ਹਰਿ ਗੁਰੀ ਨਿਕੇ ਸੰਗੇ ਹੁਨਿ ਗਵਤ ਸੰਗ ਗਮ ਕਲੀ
 ਹੋ ਗਵਤ ਹੈ ਮਨ ਅਨੰਦ ਕੈ ਬਿਖਤ ਨ ਸੁਤ ਸੰਗ
 ਜੁਥ ਅਲੀ ਹੈ ॥ ੩ ॥ ਸੰਗੇ ਭੋਲਤ ਹੈ ਭਗਵਨ ਜਉ
 ਅਤਿ ਸੁੰਦਰ ਰਧੇ ਭਲੀ ਹੈ ॥ ਗਜਤ ਹੈ ਜਿਹੰ ਕੇ ਸਮਿ
 ਕੇ ਮੁਖ ਛਾਜਤ ਭਾਗਿ ਕੰਜ ਕਲੀ ਹੈ ॥ ੧੫੮ ॥ ਮੰਦੇ ੨੬ ॥
 ॥ ਬਿਖਤ ਨ ਸੁਤ ਸੰਗ ਬਤ ਕਹੀ ਕਬਿ ਸਿਆਮ ਕਹੈ
 ਹਰਿ ਜੁਗ ਵੰਗੇ ॥ ਜਾ ਮੁਖ ਕੀ ਸਮ ਚੰਦ੍ਰ ਪ੍ਰਭਾ ਜਿਹੰ ਕੇ
 ਮੰਗ ਸੇਹਿ ਗਸੁੰਦਰ ਕਾ ਕੇ ਹਰਿ ਸੀ ਜਿਹੰ ਕੀ ਕਟਿ ਹੈ
 ਤਿਨ ਪੁੰਬ ਚਨ ਇਹੰ ਭੀ ਤਿਉ ਚੰਗੇ ॥ ਸੋ ਸੁਨਿ ਕੈ ਸਭ
 ਗੁਣ ਨਿਖੀ ਮਨ ਕੇ ਸਭ ਸੇਕ ਬਿਰਕ ਰਿਝੇ ॥ ੧੫੯ ॥
 ਮੰਦੇ ੨੭ ॥ ਹੰਸਿ ਕੇ ਤਿਨ ਬਤ ਕਹੀ ਗਸ ਕੀ ਸੁਪ੍ਰਭਾ ਜਿ
 ਨ ਪੁੰਬ ਵਨ ਲਲੀ ਲੀ ॥ ਜੋ ਜਗ ਬੀਚ ਹੋ ਯੋਗ
 ਵਿਕੈ ਨ ਕੈ ਤਕੈ ਗਜ ਅੰਗ ਪਪੀਲੀ ॥ ਮੁਖ ਤੋ ਤਿ
 ਨ ਸੁੰਦਰ ਬਤ ਕਹੀ ਸੰਗ ਗੁਰੀ ਨਿਕੇ ਅਤਿ ਹੀ ਸੁਰ ਸੀ
 ਲੀ ॥ ੩ ॥ ਸੁਨਿ ਕੈ ਸਭ ਗੀਣਿ ਹੰਸੁ ਨਿਗੀਣਿ ਹੰਸਿ ਬਿਖ
 ਤਨ ਛਬੀ ਲੀ ॥ ੧੬੦ ॥ ਮੰਦੇ ੨੮ ॥ ਗੁਣ ਨਿਖੀ ਸੁਨਿ ਸ

ਨਨਮੈ ਬਤੀਖਾਹਿ ਕੀਅਤਿ ਹੀ ਮਨਭੀਨੋ॥ ਕਰਸਿ
 ਗੀਅਰਬੇ ਸਹਿ ਮੰਗਯੋ ਜੇਉ ਸੁੰਦਰ ਸਾਜਨ ਵੀਨੋ॥
 ਜੇ ਅਵਤਾਰਨ ਤੇ ਅਵਤਾਰ ਕਹੈ ਕਬਿ ਸਿਆਮ ਜੂਯੈ
 ਸੁਨ ਗੀਨੋ॥ ਤਾਹਿ ਕਿਧੈ ਅਤਿ ਹੀ ਛ ਲੁਕੈ ਸੁਚੁ ਗਇ
 ਮਨੋ ਮਨਗੋ ਪਿਨ ਲੀਨੋ॥ ੬੧॥ ਮਦ ੪॥ ਕਨ੍ਹਸਾ ਬਿ
 ਖਤਾਨ ਸੁਤਾ ਹੀ ਸਿਬ ਤਕੀ ਸੰਗ ਸੁੰਦਰ ਅੰਸੋ॥ ਨੈ
 ਨਨ ਚਾਇ ਮਹਾ ਮਿਗ ਸੇ ਕਬਿ ਸਿਆਮ ਕਹੈ ਅਤਿ
 ਹੀ ਸੁਰਚੈ ਸੋ॥ ਤਾਛਾ ਬਿਕੀ ਅਤਿ ਹੀ ਉਪਮਾ ਉਪਜੀ
 ਕਬਿ ਕੇ ਮਨ ਤੈਉ ਮਗੈ ਸੋ॥ ਮਨੁ ਮਨ ਅਨੰਦ ਕੈ ਅਤਿ
 ਹੀ ਮਨੋ ਖੇਲ ਕਰੈ ਪਤਿ ਸੰਗਤਿ ਜੈ ਸੋ॥ ੬੨॥ ਮਦ ੨॥
 ॥ ਗੁਣ ਗਨਿ ਕੋ ਹਰਿ ਕੰਚਨ ਸੇਤ ਨਮੈ ਮਨ ਕੀ ਮਨੁ ਤੁਲਿ
 ਖੁਭ ਹੈ॥ ਖੇਲ ਤੈਯੋ ਹਰਿ ਕੇ ਸੰਗ ਸੇ ਜਿਨ ਕੀ ਬਰਨੀ
 ਨ ਹੀ ਜਤ ਸੁਭ ਹੈ॥ ਖੇਲ ਨੇ ਕੰਭ ਗਵਨ ਰਚੀ ਰਸ ਕੇ
 ਹਿਤ ਚਿੰਤਾ ਚਿੰਤ ਸਭ ਹੈ॥ ਘੋਉ ਪਜੀ ਉਪਮਾ
 ਤਿਨ ਮੈ ਬਿਖਤਾਨ ਸੁਤਾ ਮਨੋ ਚੰਦ੍ਰ ਪ੍ਰਭ ਹੈ॥ ੬੩॥
 ਮਦ ੨॥ ਬਿਖਤਾਨ ਸੁਤਾ ਹਰਿ ਆਇ ਸੁਮਨੈ ਕੈ ਖੇਲ
 ਤਰੀ ਅਤਿ ਹੀ ਸੁਮਨੈ ਗਹਿਰਾ ਬਸੈ ਹਥ ਤਿਯਾ ਸਭ
 ਸੁੰਦਰ ਨਚਤਾ ਸਿਬਿ ਖੇਤ੍ਰ ਮੈ ਕੋ॥ ਤਿਹ ਕੀ ਸੁਕਖ
 ਮਨ ਦੀ ਚ ਬਿਚਾਰਿ ਕਹੈ ਕਬਿ ਸਿਆਮ ਕਹੀ ਭ੍ਰਮ ਕੋ॥
 ਮਨੋ ਗੋਪਿਨ ਕੈ ਘਨ ਸੁੰਦਰ ਮੈ ਬਿਜਤਾ ਮਨ ਰਾਮਿਨਾ
 ਜਿਯੋ ਰਮੈ॥ ੬੪॥ ਮਦ ੪॥ ਪਿਖਿ ਕੈ ਨਚਤਾ ਹਧਿਕ

ਫਿਸਨਮਨੈਸੁਖਪਾਇ॥ ਅਤਿਹੁਲਾਸਜੁਤਪ੍ਰੇਮ
 ਛਕਿਮੁਰਲੀਉਠਿਯੋਬਜਾਇ॥੧੬੫॥ ਮੰਦੋਲਾ॥
 ਨਟਨਾਇਕਸੁੰਧਮਲਾਗਬਿਲਵਲਗੁਗਨਿਬੀਚ
 ਧਮਰਨਗਵੈਸੋਰਠਸਰੰਗਰਾਮਕਲੀਸੁਬਿਭਾ
 ਸਭਲੇਹਿਤਸਾਬਬਸਵੈਗਾਬਹਿਰੈਮਿਗਨੀ॥
 ਤਿਯਕੇਸੁਬੁਲਾਵਤਹੈਉਪਮਾਜਿਯਭਵੈ॥ ਮ
 ਨਹੁਭੋਹਨਕੈਸਿਕੈਧਨੁਨੈਨਨਕੈਮਨੋਤੀਰਚਲ
 ਵੈ॥੧੬੬॥ ਮੰਦੋਲਾ॥ ਮੇਘਮਲਾਰਾਮਦੇਵਗੰਧਰ
 ਭਲੇਗੰਗੀਕਰਿਕੈਹਿਤਗਵੈਜੈਤਸਿਰੀਅਰੁਮਲ
 ਸਿਰੀਨਟਨਾਇਕਸੁੰਦਰਭਾਤਿਬਸਵੈਗੀਝਿਰ
 ਹੀਬਿਜਕੀਸਭਗੁਗਨਿਗੀਝਿਹੈਸੁਗੰਜਸੁਨਿਪਾ
 ਵੈ॥ ਅੰਗੀਬਾਤਕਹਾਕਹੀਯੈਤਜਿਦਿੰਦੁਸਭ
 ਸਭਅਸਨਮੁਵੈ॥੧੬੭॥ ਮੰਦੋਲਾ॥ ਖੇਲਤਰਾ
 ਸਿਮੈਸਿਆਮਕਹੈਅਤਿਹੀਰਸਸੰਗਤਿਯਾਮਿਲਿ
 ਤੀਨੈ॥ ਚੰਦ੍ਰਭਾਗਾਮਰੁਚੰਦ੍ਰਮੁਖੀਬਿਖਭਨੁਸੁ
 ਤਾਸਜਿਸਜਨਵੈਨੈ॥ ਅੰਜਨਅਖਿਨਦੈਬੰ
 ਦੁਆਇਕਭਲਮੈਸੋਧੁਗੁੰਦਰੀਨੈ॥ ਯੰਉਪਜੀ
 ਉਪਮਾਤਿਯਕੇਸਭਭਗਪ੍ਰਗਾਸਅਥੈਮਨੋਕੀ
 ਨੈ॥੧੬੮॥ ਮੰਦੋਲਾ॥ ਖੇਲਤਕਨੁਸੰਚੰਦ੍ਰਭਾਗਕਬ
 ਸਿਆਮਕਹੈਸਜੋਉਮਹਿਯੋਹੈ॥ ਪ੍ਰੀਤਕੀਅਤਿ
 ਹੀਤਿਹੋਸੋਬਹੁਲੇਕਨਕੈਉਪਹੰਸਸਹਿਯੋਹੈ॥ ਮੰਦੋ

ਨਮਾਲ ਛਗਿਗਰੇ ਤੇ ਕਥਿਨੈ ਤਿਹੋ ਕੇ ਜਸੁ ਅੰਸੇ ਕਹਿ
 ਯੋਗੋ ਆਨਨ ਚੰਦ ਮਨੇ ਪ੍ਰਗਟੇ ਛਪਿ ਕੇ ਅਧਿਯਾਧ
 ਤਗਹਿ ਯੋਗੈ ॥੧੬੮॥੧੬੮॥ ਗੁਣ ਗਨਿ ਰੂਪ ਨਿਰੰਗਿ
 ਯੋਗੁ ਪਜਿ ਯੋਗਿ ਯਥਾ ਵਾਗ ਜਤ ਜਿਯੋ ਮਹਿ ਚੰ
 ਰਨੀ ਕੰਜਨ ਸਹਿਤ ਤਲ ॥੧੭੦॥੧੭੦॥ ਲੇ
 ਚਨੈ ਜਿਨ ਕੇ ਸੁਪ੍ਰਭ ਯਗ ਆਨਨ ਪੈ ਜਿਨ ਕੇ ਸਮ
 ਮੈਨਾ ਕਿ ਕੈ ਕਟਾ ਛੁਰਾਇ ਲਯੋ ਮਨ ਪੈ ਤਿਨ ਕੇ ਜੋ
 ਉਗਛ ਕਧੈ ਨਾ ਕਿਹਿ ਸੀ ਜਿਨ ਕੀ ਕਟਿ ਹੈ ਸੁਕ ਪੋਤਿ
 ਸੇਕੰਠ ਸੁਕੇ ਕੇ ਲਥੈ ਨਾ ਤਹੀ ਲਯੋ ਹਿਕਿ ਹਿਕਿ
 ਮਨ ਭੋਤ ਚਾਇਨ ਚਾਇ ਕੈ ਨੈਨਾ ॥੧੭੧॥੧੭੧॥
 ਕਨੁ ਬਿਗਜਤ ਗੁਣ ਗਨਿ ਸੋ ਕਥਿ ਸਿਖਾ ਮਕਹੈ ਜਿਨ
 ਕੇ ਕਛੁ ਭੈ ਨਾ ਤਤ ਕੀ ਬਤ ਕੈ ਨੈ ਕੁ ਸੁਨੈ ਜਿਨ ਕੇ ਸ
 ਗਭੁ ਤਕਹਿ ਯੋ ਬਨਗੋ ਨਾ ਤਕੀ ਲਟੈ ਲਟਕੈ ਤਨ
 ਮੈ ਜੋ ਉਸਾਧ ਨੇ ਕਮਨ ਗਿਯਾ ਨਰਿ ਵੈਨਾ ॥੧੭੨॥੧੭੨॥
 ਉਪਜੀ ਉਪਮਾ ਮਨ ਲਗਿ ਹੋ ਅਹਿਗ ਜਨੇ ਛੰਨਾ
 ॥੧੭੩॥੧੭੩॥ ਖੇਲਤ ਹੈ ਸੋ ਉਗੁਣ ਗਨਿ ਮੈ ਜੋ ਉਪ
 ਰਧੀ ਤਧੋ ਉਪਰ ਨਾ ਜੋ ਸੋ ਸੁਤ ਨੇ ਕਹਤ ਜੋ ਉਸਾ
 ਧਨ ਕੇ ਬਹੁ ਦਨ ਰਿਵੈਨਾ ॥੧੭੪॥੧੭੪॥ ਜਗੈ ਕੋ ਗੰਢ
 ਕੈ ਕਥਿ ਸਿਖਾ ਮਕਹੈ ਜਿਹੋ ਕੋ ਛੁਨਿਯੋ ਨਾ ॥੧੭੫॥੧੭੫॥
 ਅਲਕੈ ਤਿਨ ਕੀ ਮਨੋ ਚੰਦਨ ਲਗਿ ਹੋ ਅਹਿਛੰਨਾ ॥
 ੧੭੬॥੧੭੬॥ ਕੀਰ ਸੇਨ ਕੁਰਗ ਸੇਨੈ ਨਨ ਡੇਲਤ ਹੈ

ਸੇਉ ਬੀਚ ਤਿਆਮੈ ਜਿ ਮਨ ਸੁ ਤਨ ਬੀਚ ਗੰਦਿ ਯੋ
 ਜੁਗ ਹਿਯੋ ਗਵਿਸਾਧਨ ਬੀਚ ਹਿਯਾਮੈ ॥ ਤਛ ਬਿਕੋ
 ਜ ਸਉਚ ਮਹਾਇੰਤਾ ਤਿਨ ਸੋਭ ਨਿਉ ਚਰਿਯਾਮੈ ॥
 ਤਸਕੀ ਹਮ ਬਾਤ ਕਹੀ ਜੋ ਉਰ ਵਨੇਕ ਸੁ ਬਾਸਿ ਹੈ
 ਜਿਯਾਮੈ ॥ ੧੭੪ ॥ ਮ. ੨੭ ॥ ਖੇਲ-ਤਸਕੀ ਗਵਿਸਾਧਨ
 ਬਿਸਿਮਾ ਮਕਹੈ ਜੋ ਉਕਨੁ ਕਾਲਾ ॥ ਰਾਜਤ ਹੈ ਸੋਭ
 ਬੀਚ ਖੋਰ ਸੁ ਬਿਰਾਜਤ ਹੈ ਗਿਰੇ ਤਿੰਬ ਲਾਫੁ
 ਲਹੈ ਜਪੁ ਫੁਲਤ ਲੀ ਬਿਧਿ ਹੈ ਅਤਿ ਹੀ ਜਹੈ
 ਰਉ ਜਾਲਾ ਗੋਪਿਨ ਨੈਨ ਨਕੀ ਸੁ ਮਨ ਪਹਿਰੀਤ ਗ
 ਵਨ ਸੁ ਕੰਜਨ ਮਾਲਾ ॥ ੧੭੫ ॥ ਮ. ੨੭ ॥ ਬਰਨਨ ਚੰ
 ਤੁਤ ਗਾ ਕਹਿਯੋ ਅਤਿ ਨਿਗਮ ਲਕੈ ਬੁਧਿ ॥ ਉਪਮ
 ਤਹਿ ਤਨੈ ਕਾ ਸੁਗਜ ਕੀ ਹੈ ਸੁਧਿ ॥ ੧੭੬ ॥ ਮ. ੨੭ ॥
 ॥ ਸਿਮਾ ਮਕੇਜਾ ਪਿਖਿ ਸਿਮਾ ਮਕਹੈ ਅਤਿ ਲਾਜ ਹਿ
 ਕਉ ਨਿਜ ਲਾ ਅਟੈ ॥ ਜਾ ਕੀ ਪ੍ਰਭ ਅਤਿ ਸੁੰਦ
 ਰੈ ਪ੍ਰਸੁਤਤ ਵਨਤ ਵਸੁ ਵਸੈ ਟੈ ॥ ਜਿਨ ਕੋ ਪਿ
 ਖਿ ਕੈ ਜਨ ਗਿਛਿ ਹੈ ਸੁਮੁਨੀ ਨਕੋ ਪੇਖਿ ਧਿਆਨ ਭੁ
 ਟੈ ॥ ਰਾਜਤ ਰਾਧੇ ਅਹੀ ਮਿਤਨੈ ਕੇ ਮਨੁ ਹੁਸੁ ਗ
 ਕੁ ਪ੍ਰਸਾਦੈ ॥ ੧੭੭ ॥ ਮ. ੨੭ ॥ ਖੇਲਤ ਹੈ ਸੋਭ ਗੁਰ
 ਨਿਮੈ ਜਿਹੋ ਕੋ ਬਿਜਾ ਹੈ ਅਤਿ ਸੁੰਦਰ ਡੇਗਾ ॥ ਜਹੀ ਕੋ
 ਨੈਨ ਕੁੰਗਸੈ ਜਸੁ ਪ੍ਰਾਜੁ ਕੋ ਬਾਲ ਕਨੈ ਰਹਿ ਕੋ
 ਗਾ ਗੁਰ ਨਿਸੇਤ ਹੋਧੈ ਲਯੋ ਕਹਿ ਬੇਜ ਸਕਉ

ਮਹਿਯੋਮਨਮੇਗਾਮਨਹੁਮੈਨਸੇਖੇਲਨਕਜਕ
 ਹਿਯੋਮਿਲਿਕੈਮੈਨਚੰਦਨਘੋਗਾ॥੧੮॥ਸਵੈ॥
 ਗੁਣਨਿਗੀਛਿਹੰਧਿਰਿਪੇਖਿਸਭੈਤਜਿਲਾਜਸੁ
 ਅੰਡਸਸੋਸੀਅਈਹੈਤਿਯਾਗਿਸਉਗਿਹਪੈਭ
 ਤਾਕਹੇਨਕਛੁਕਹਿਮਸੀਡੋਲਤਹੈਸਉਤਾ
 ਲਬਜਾਇਕੋਗਵਤਹੈਕਹਿਕੈਉਪਹਾਂਸੀਮੈ
 ਹਿਰਿਯੋਪਹੈਸੁਤਿਯਾਕਾਦੋਸਿਯਾਮਕਹੈਚਿਤਵੈ
 ਹਰਿਜਾਸੀ॥੧੯॥ਸਵੈ॥ਜਗਜਤੀਸੁਹੈਕਰ
 ਤੇਜੋਉਹੈਤਨਪੈਧਰੈਪਟਪੀਲੋਜਾਹਿਛਲਿ
 ਯੇਬੋਲਿਗਜਬਟੀਜਿਨਸਤਹੈਨਕਹਿਕੈਪਾ
 ਹਠੀਲੋ॥ਗੁਣਨਿਗੀਛਿਹੰਧਿਰਿਪੇਖਿਸਭੈਤ
 ਤਨਪੈਸੁਗੀਲੋ॥ਜਿਯੋਮਿਗਨੀਸਰਲਾਗਿਗਿ
 ਗੇਇਹਤਿਯੋਹਰਿ — ਦੋਖਤਨੈਨਰਸੀਲੋ
 ॥੨੦॥ਸਵੈ॥ਕਨਕੇਸੰਗਖੇਲਤਸੇਅਤਿ
 ਹੀਮੁਖਕੈਕਹਿਕੈਤਨਮੈ॥ਸਿਯਾਮਹਿਸੇਅਤਿਹੀ
 ਹਿਤਕੈਚਿਤਕੈਨਹਿਬੀਧਨਿਅੰਪਨਮੈ॥ਧਰਿ
 ਗਨਬਸਤਸਭੈਤਹੰਡੋਲਤਹੈਉਪਮਾਉਪਜੀ
 ਮਨਮੈ॥ਜੋਉਛੁਲਾਮੁਖੀਤਹੰਛੁਲਿਕੈਬੋਲਤ
 ਛੁਲਸੀਹੰਏਗਈਬਨਮੈ॥੨੧॥ਸਵੈ॥ਸਭ
 ਖੇਲਤਹੈਮਨਅਨੰਦਕੈਭਗਵਨਕੈਧਰਿਸਭੈਮ
 ਨਮੈ॥ਹਰਿਕੈਚਿਤਕੈਕੀਰਹੀਸੁਧਿਕੈਨਅੰਗ

ਹੀਨਕਛੁਤਨਮੈ॥ ਨਹਿਭੁਤਲਮੈ॥ ਅਰੁਮਾਤ
 ਲਮੈ॥ ਇਨਸੰਤਹਿਦਵਨਕੇਗਨਮੈ॥ ਸੋਭਿਗੀਝਿ
 ਸੋਮਿਖਾਮਕਹੈਅਤਿਹੀਭੁਨਿਡੇਲਤੁਗੁਗਨਿ
 ਕੇਮਨਮੈ॥ ੧੮੨॥ ਮਢੇ ੨੭॥ ਹੋਸਿਕੈਤਗਵਨਕਹੀ
 ਬਤਿਖਾਂਬਿਖਤਨਸੁਤਾਪਿਖਿਰੁਪਨਵੀਨੋ॥
 ਅੰਜਨਅੰਤੁਧੋਰੁਭੁਨਿਬੇਸਰਿਤਾਵਸਭੇਜਿ
 ਨਤਾਵਨਕੀਨੋ॥ ਮੰਦਰਸੇਦੁਰਕੇਜਿਨਲੈਕਰਿਭ
 ਲਾਬਿਖੈਬਿੰਦੁਆਸੁਭਚੀਨੋ॥ ਨੈਨਨਚਾਇਸ
 ਨੈਸੁਖਪਾਇਚਿਤੈਜਦੁਗਇਤਬੈਹੰਸਿਚੀਨੋ॥
 ੩॥ ਮਢੇ ੨੭॥ ਬੀਨਸੀਘੁਗਨਿਗਵਤਹੈਸੁਨਬੇ
 ਕਹੰਮੰਦਰਕਨੁਕਕੇਗਾ॥ ਆਨਨਹੋਜਿਨਕੈਸਾਸਿ
 ਸੋਸੁਬਿਰਾਜਤਕੰਜਨਕੇਦ੍ਰਿਗਭੇਗਾ॥ ਝੰਝਨਤੰ
 ਕੀਧਰਪੈਧੁਨਿਤਾਛਬਿਕੈਕਬਿਮਿਖਾਮਉਚੇਗਾ॥
 ਚੋਲਕਸੰਗਤੰਬੁਰਨਹੋਇਉਠੇਤਹੰਬਾਜਿਮਿ
 ਵੰਗਨਗੇ॥ ੧੮੪॥ ਮਢੇ ੨੭॥ ਖੇਲਤੁਗੁਗਨਿਪ੍ਰਮ
 ਛਕੀਕਬਿਮਿਖਾਮਕਹੈਸੰਗਕਨੁਕਕੇਗਾ॥ ਛਾਜਤ
 ਜਾਮੁਖਚੰਦਪ੍ਰਭਾਸਮਰਾਜਤਕੰਜਨਸੇਦ੍ਰਿਗਭਾ
 ਗਾਜਾਪਿਖਿਕੰਦੁਪਗੀਝਿਗੋਪਿਖਇਜਿਐਮਿ
 ਗਆਰਿਕਹੋਗੇਕਹੋਰਿਕੋਕਿਲਕੇਸਭਭਾਵਕਿ
 ਧੋਇਨਪੈਗਨਉਪਰਵੇਗੇ॥ ੧੮੫॥ ਮਢੇ ੨੭॥ ਜਹਿ
 ਭਤੀਛਨਰਾਜੁਦੀਯੋਜਿਨਹੰਬਰਾਵਨਸੰਗਿਪ੍ਰਸ

ਧੋਖੇਲਤੈਸੇਓਭੁਮਿਬਿਖੈਬਿਜਲਾਜਜਹ
 ਜਨਕਤਾਜੇਬੋਧੋਜਾਹਿਨਿਕਸਿਲੇਯੋਮੁਖਪਨ
 ਸੁਮੀਪਾਲੇਬਲਿਕੇਤਨਅਧੋਸਿਖਾਮਕਹੈਸੰ
 ਗੁਰੁਗਨਿਕੈਅਤਿਹੀਸਕੈਸਉਖੇਲਤਮਧੋ॥੧੯॥
 ॥੧੯॥ ਜੇਮੁਖਮਮਹਿਪੁਪੈਕਪੈਕਮਤਿਹੀ
 ਡੇਰਖਾਛੁਨਿਭੀਗਨਾਜਿਗਜਸੰਕਟਕੋਕਏਪਰਤਾ
 ਜੇਉਸਧਨਕੇਸਭਪੀਰਨਾਸਿਬਿਜਮੈਜਮੁਨਤ
 ਏਪੈਕਬਿਸਿਖਾਮਕਹੈਯੋਭਾਤਨਚੀਗਨਾਤਕਹਿ
 ਕਰਮਕੇਚਸਕੇਇੰਭੀਤਿਕਹਿਯੋਗਨਬੀਚਅ
 ਹੀਰਨ॥੧੯॥ ਮਵੇਖਾਮਰੁਗਨਿਬਾਚਕਨ੍ਹਜਾਤਕੇ
 ਲਕਰੇਮਸੰਗਕਹਿਏਅਪਨੇਮਨਮੈਕਛੁਸੰਕਨ
 ਅਨੀ॥ਛੁਠਕਹਿਏਨਹਿਮਨੁਹੀਕਹਿਬੋਹਮੇਉ
 ਮਸਾਚੁਪਛੋਨੀਗੁਰੁਗਨਿਕੀਹਰਿਕੀਸੁਨਿਬਾਤਗਈ
 ਤਜਿਲਾਜਕਬੈਜਸਮਨੀ॥ਗਤਿਬਿਖੈਤਜਿਣੀ
 ਲਹਿਕੰਠਬੀਚਚਲਿਯੋਜਿਮਿਜਾਤਟਟੋਨੀ॥੨੦॥
 ॥੨੦॥ ਬਿਖਭਾਨਸੁਤਹਰਿਕੇਹਿਤਗਵਤਗੁਰੁ
 ਗਨਿਕਸੁਕਿਯੋਗਨਮੈ॥ਇਮਨਚਤਹੈਅਤਿਧੋਮ
 ਭਗਿਬਿਜੁਲੀਜਿਹਭੀਤਘਨਘਨਮੈਕਾਬੋਨੈ
 ਉਪਮਾਤਿਹੰਗਇਬਕੈਸੁਬਿਚਰੀਕਹੀਅਪਨੇਮ
 ਨਮੈ॥ਗਤਿਚੇਤਕੀਮੈਮਾਅਨੰਦਕੈਕਹੈਕੈਮਨਕੈ
 ਕਿਲੋਕਾਭਨਮੈ॥੨੦॥ ਮਵੇਖਾਹਰਿਕੇਸੰਗਖੇਲ

ਐਧਨ

ਤਰੰਗਤਰੰਸੁਤ੍ਰਿਖਾਸਜਿਸਜਸਭੈਤਨਮੈ॥ ਅਤਿ
ਹੀਕਰਿਕੈਹਿਤਕਨ੍ਹਸਕਰਿਕੈਤਹਿਬੰਧਨਮੈ॥ ਛੁ
ਨਿਤਾਛਬਿਕੀਅਤਿਹਿਉਪਮਉਪਜੀਕਬਿਸਿਖਾ
ਮੈਕੈਭੀਮਨਮੈ॥ ਮਨਸਾਵਨਮਸੇਕਮਧਿਬਿਖੈਚਮ
ਕੈਜਿਮਬਿੰਦੁਲਤਾਘਨਮੈ॥ ੧੬੧॥ ਮਦੈ੨੧॥ ਸਿਖਾਮ
ਸੇਸੁੰਦਰਿਖੇਲਤਹੈਕਬਿਸਿਖਾਮਕਹੈਅਤਿਹੀਗ
ਰਾਚੀ॥ ਰੂਪਸਚੀਅਰੁਪੈਗਤਿਕੀਮਨਮੈਕਰਿਪ੍ਰੇਮਸੁ
ਖੇਲਤਮਚੀ॥ ਗਸਿਕੀਖੇਲਤਦੇਜਮੁਨਰਜਨੀ
ਅਰੁਦਿਵਸਬਿਧੀਗੁਕਿਮਚੀ॥ ਚੰਦਰਗਾਅਰੁਚੀ
ਦੁਖੀਬਿਖਤਨਸੁਤਤਜਿਲਾਜਹਿਨਚੀ॥ ੧੬੨॥
੧੬੨॥ ਗਸਕੀਖੇਲਸੁਗਰਨੀਖੀਅਤਹਿਤਹ
ਸੁੰਦਰਤਾਤਰਚੀਯੋ॥ ਲੋਚਨਹੈਜਿਨਕੇਮਿਗਸੇਜਿ
ਨਕੇਸਮੁਤ੍ਰਿਨਰੂਪਸਚੀਯੋ॥ ਕੰਚਨਸੇਜਿਨਕੇ
ਤਨਹੈਮੁਖਹੈਸਸਿਸੇਤਹੰਗਧਿਗਚੀਯੋ॥ ਮਨਕਰੀ
ਕਰਲੈਕਰਤਸੁਧਸੁੰਦਰਤੇਜੋਉਬਾਰੀਬਚੀਯੋ॥
੧੬੩॥ ਸਦੈ੨੧॥ ਅਇਹੈਖੇਲਨਰਸਬਿਖੈਮਜਿ
ਕੈਸੁਤ੍ਰਿਖਾਤਨਸੁੰਦਰਬਨੋ॥ ਪੀਤਰੰਗੋਇਕਰੰਗਕੁ
ਸੰਭਕੇਇਕਹੋਇਕੇਸਰਸਨੋ॥ ਤਾਛਬਿਕੇਜ
ਸਉਚਮਹਕਬਿਨੇਅਪਨੇਮਨਮੈਪਹਿਚਨੋ॥
ਨਚਤਭੁਮਗਿਗੀਯੰਗਨੀਹਮਿਦੇਖਿਰਹਿਨਹੀਨੈਨ
ਅਘਨੋ॥ ੧੬੩॥ ਸਦੈ੨੧॥ ਤਿਨਕੇਇਤਨਹਿਤ

ਦੇਖਤੀ ਅਤਿਅਨੰਦ ਸੰਤਗਵਨ ਹੋਸੈ ॥ ਪੀਤ
 ਬਢੀ ਅਤਿਗੁਰਨੇ ਸੰਤਿ ਹੀ ਸੁਕੇ ਫੁਨ ਬੀਚ
 ਛੇ ਸੋ ਹੈ ॥ ਜਾਤ ਨ ਦੇਖਤ ਪੁਨਿ ਖਾਖੇ ਜਿਹੇ ਦੇਖਤ
 ਹੀ ਸਭ ਪਾਪ ਨ ਸੋ ਹੈ ॥ ਜਿਥੇ ਸਿਸ ਅਗਲ ਸੈ ਚਪਲ
 ਹਰਿ ਰਾਮਿ ਸੋ ਤਿ ਮਦੰਤ ਲਸੈ ॥ ੧੮੦ ॥ ਮ ॥ ੨੪ ॥ ਸੰ
 ਗਗੋ ਪਿਨ ਬਾਤ ਕਰੀ ਸਕੀ ਜਿਉ ਕਾਨਹੋ ਸਬ ਦੇ
 ਤ ਮਹੰਦੀ ਖਾਸਾ ਪਨ ਕੇ ਜਿਉ ਚੋ ਬਰਤ ਅਉ ਅਸਾ
 ਪਨ ਕੇ ਜਿਉ ਨ ਸਕੀ ਖਾਸਾ ਬਿਖੈ ਸੋ ਉਖੇਲ
 ਤੈ ਜਸੁ ਪਸੁ ਤੈ ਮੁਸਲੀ ਪਰਭਈ ਖਾਸਾ ਨੈਨ
 ਨ ਕੇ ਕਰਕੈ ਸੁਕਟ ਛੇ ਚੁਗਇ ਮਨ ਮਤਿ ਗੋਪਿਨ
 ਲਈ ਖਾ ॥ ੧੮੫ ॥ ਸੰ ॥ ੨੪ ॥ ॥ ਵੇਵਰੀ ਪਰ ਬਿਲਾਵਲ
 ਸੁਧਮ ਲਾਭ ਕਰੈ ਕਾ ਬਿਸਿਆ ਮੁਸਨਈ ॥ ਜੈ ਤੀਸੀ ਗੁ
 ਜਗੀ ਕੀਭਲੀ ਧੁਨ ਰਾਮ ਕਲੀ ਧੁਕੀ ਤਨ ਬਸਈ ॥
 ਅਸਥਾਵਰੇ ਸੁਨ ਕੈ ਸੁਗੀ ਜਗੀ ਗਮ ਤੇ ਸੁਗਾ ਸੁ
 ਨ ਪਈ ॥ ਰਾਸ ਬਿਖੈ ਸੰਗ ਗੁਰਨਿ ਕੇ ਇਹੰ ਤੰ ਤਸੈ ਬੀਸੁ
 ਗੀ ਕਨ ਬਜਈ ॥ ੧੮੬ ॥ ਸੰ ॥ ੨੪ ॥ ॥ ਵੀਪਕ ਅਉ ਨਟ
 ਨ ਇਕੁ ਗਾਭਲੀ ਬਿਪਿਗਉ ਗੀ ਕੀਤਨ ਬਸਈ ॥
 ਸੋਰਠ ਸੰਗ ਰਾਮ ਕਲੀ ਸੁਰ ਜੈ ਤੀਸੀ ਸੁਭ ਕੀਤ ਸੁ
 ਨਈ ॥ ਰੰਗੁ ਹੈ ਪ੍ਰਥਮੀ ਕੇ ਸਭੈ ਜਨ ਗੰਢ ਹਿਯੇ ਸੁਨ
 ਕੇ ਸੁਗਈ ॥ ਤੀਰਨ ਦੀ ਸੰਗ ਗੁਰਨ ਕੇ ਮਹਲੀ ਕਰੀ ਅ
 ਨੰਦ ਸਿਆਮ ਬਜਈ ॥ ੧੮੭ ॥ ਸੰ ॥ ੨੪ ॥ ॥ ਜਿਹੇ ਕੇ ਮੁਖ

ਕੀਸਮਚੰਦ੍ਰਪ੍ਰਤਾਪਤਨਕੀਤਿਹੰਭਾਮਨਕਚਨਸੀਹੈ
 ॥ਮਨੁਹਲੈਕਰਮੈਂਕਰਤਾਸੁਅਨੁਪਸੀਮੁਰਤਾਖਰੀ
 ਕਸੀਹੈ॥ਚੰਦਨਮੈਂਗਨਗ੍ਰਹਨਿਕੋਇਹੁਗ੍ਰਹਨਗੋਪਿ
 ਨੇਤੇਸੁਹਜੀਹੈ॥ਬਤੁਜੁਥੀਮਨਕਨਕਕੋਬਿਖਤਾ
 ਨਸੁਤਾਸੋਉਪੈਲਾਖਿਲੀਹੈ॥੧੫॥੨੦॥ਕਿਸਨਗ
 ਪਿਕਤਨਨਿਗਖਿਕਹੀਬਿਹਸਿਕੈਬਤਾਮਿਗੋਕਤ
 ਰੁਕੁਨਮੈਨਕੋਤੇਮੈਸਭਹੈਗਤਾ॥੧੬੯॥ਮਦੈਖਾ॥ਭ
 ਗੋਕਤਲਹਿਯੋਸੁਨਗ੍ਰਹਨਿਛੀਨਲਈਮੁਖਜੋਤ
 ਸਸੀਹੈ॥ਨੈਨਮੈਨਸੋਤੀਛਨਹੈਭਿਕੁਟੀਮਨੇਜਾ
 ਨਕਮਨਕਸੀਹੈ॥ਕੋਕਿਲਾਚੈਨਕਪੋਤਸੋਕਠਕਪੀ
 ਹਮੋਮਨਜੋਉਬਸੀਹੈ॥ਇਤੇਪੈਚਰਲਾਯੋਹਮੋਚਿ
 ਤਭਾਮਨਦਾਮਨਭੰਤਲਾਸੀਹੈ॥੨੦॥ਮਦੈ੨੧॥ਕ
 ਨਗਲੈਬਿਖਤਾਨਸੁਤਾਸੰਗਗੀਤਭਲੀਬਿਧਿਸੁੰ
 ਦਰਗਵੈ॥ਸੰਗਦੇਵਗੰਧਮਬਿਭਾਸਬਿਲਾਵ
 ਲਾਭੀਤਰਤਨਬਸਵੈ॥ਜੋਜਕ੍ਰੋਸੇਨਨਮੈਸੁਨ
 ਕੈਧੁਨਤਿਖਗਕੈਧਾਮਤਹੰਕਹੰਧਵੈ॥ਜੋਖਗਜਾ
 ਤਉਡੋਨਭਿਮੈਸੁਨਠਾਛਹੈਧੁਨਜੋਸੁਨਪਵੈ॥੨੧॥
 ੧॥ਮਦੈ੨੨॥ਗ੍ਰਹਨਸੰਗਭਲੇਭਗਵਨਸੁਖੇਲਤ
 ਹੈਅਰੁਨਚਤਾਸੋ॥ਬਿਲਤਹੈਮਨਅਨੰਦਕੈ
 ਨਕਛੁਜਗਮਨਧਰਕੈਭੈਸੋ॥ਗਵਤਸੰਗਤਾ
 ਲਬਜਾਵਤਸਿਖਾਮਕਹੈਅਤਿਹੀਸੁਰਚੈਸੋ॥ਸ

ਵਨਕੀਰਤਿਮੈਮਨੇਨਾਚਤਮੋਰਨਮੈਮੁਗਵਨਗਜੈਸੇ
 ॥੨੦੨॥ਮਏ੬॥ਨਾਚਤਹੈਸੋਉਗ੍ਰਹਨਿਮੈਜਿਹੰਕੇ
 ਸਸਿਸੇਅਤਿਸੰਦਰਅਨਨਾ॥ਖੇਲਤਹੈਗਜਨੀ
 ਸਿਤਮੈਜਹੰਗਜਤਬੇਜਮਨ੍ਹਜੁਤਕਾਨਨਾ॥ਭਾਨਸ
 ਤਾਬਿਖਕੀਜਹੰਥੀਸੁਹੁਤੀਜਹੰਚੰਡਗਅਭਿ
 ਮਾਨਨਾ॥ਛਜਤਤਮਹਿਯੋਗਜੁਜਿਯੋਬਿਗਜ
 ਤਬੀਚਪਨਨਗਖਨਨਾ॥੨੦੩॥ਮਏ੬॥ਸਸੰਗੀ
 ਤਨਚੋਹਿਜੁਤਿਹੰਠਉਗ੍ਰਹਸੁਸਿਖਾਮਕਹੈਗਸੰਕੇਸੰ
 ਗਤੀਨੋ॥ਬੋਰਏਫੁਨਕੇਸਰਕੀਧੁਤੀਅਕਸਿਕੈ
 ਪਟਛਨਵੀਨੋ॥ਗਧਿਕਚੰਡਗਮੁਖਚੰਦਲ
 ਏਜਹੰਗ੍ਰਹਨਿਖੀਸੰਗਤੀਨੋ॥ਕਨਨਚਾਇਕੈਨੈਨ
 ਨਕੇਸਭੰਗੋਪਿਨਕੇਮਨੁਅੰਹਿਲੀਨੋ॥੨੦੪॥ਮਏ
 ੬॥ਬਿਖਤਾਨਸੁਤਕੀਬਗਬਗਮਰਤਸਿਖਾਮ
 ਕਹੈਸੁਨਹੀਘੁਤਚੀਹੈ॥ਜਾਸਮਹੈਨੰਹੀਕਮਕੀ
 ਤੀਖਨਹੀਜਿਸਕੀਸਮਤੁਲਿਸਚੀਹੈ॥ਮਾਨਹਲੈ
 ਸਸੰਕੇਸਭਸਰਪ੍ਰਭਕਰਤਮਇਹੀਮੈਗਚੀਹੈ॥ਨੰ
 ਚਕੇਲਾਚਿਲਾਸਨਸੋਇਹਮੁਰਤਚਿੰਤਖਚਿੰਤ
 ਰਚੀਹੈ॥੨੦੫॥ਮਏ੬॥ਗਧਿਕਚੰਡਗਮੁਖਚੰਦ
 ਸੁਖੇਲਤਹੈਮਿਲਿਖੇਲਾਸਬੈ॥ਮਿਲਿਸੁੰਦਰਗਵ
 ਤਗੀਤਭਲੇਸੁਬਜਾਵਤਹੈਕਰਤਲਤਬੈ॥ਪਿ
 ਖਵੈਇਹੰਕੇਸੋਉਮਹਿਹੈਸਭਦੇਖਤਹੈਸੁਗਖਾਹਿ

ਛਬੈ॥ ਕਬਿਸਿਖਾ ਮਕੈ ਮੁਹਣੀ ਪਰਮੈ ਨਕੀ ਮੁਹ
 ਤਿੰਗੇ ਪਿਨ ਮੰਪਿ ਛਬੈ॥ ੨੦੬॥ ਮੁਏ ਖਾ॥ ਜਿਹੰ ਕੀ ਸਮ
 ਤੁੰ ਲਿਨੈ ਕਮਲ ਨੁਤਿ ਜਾ ਪਿਖਿ ਕੈ ਕਟਿ ਕੇ ਹਮਲਾ
 ਜੈ॥ ਕੰਚਨ ਦੇ ਖਿਲ ਜੈ ਤਨੈ ਕਤਿ ਹੰਦੇ ਖਤ ਹੀ ਮਨ
 ਕੇ ਦੁਖੁ ਭਾਜੈ॥ ਜਾ ਸਮੁਪਨ ਕਉ ਤੀਖਾ ਕਬਿਸਿਖਾ
 ਮਕੈ ਹੋਰਤਿ ਕੀ ਸਮਾਜੈ॥ ਜਿਥੈ ਘਨ ਚੀਚਲ ਸੈ
 ਚਪਲਾਇੰ ਤਿਥੈ ਘਨ ਗੁਣਿ ਚੀਚ ਬਿਰਾਜੈ॥
 ੨੦੭॥ ਮੁਏ ਖਾ॥ ਬੇਲ ਤਹੈ ਸੰਗ ਤੀਖਨ ਕੇ ਸਜਿ ਸਾਜ
 ਸਭੈ ਅਗਮੇ ਤਿਨ ਮਾਲਾ॥ ਪ੍ਰੀਤਿ ਕੈ ਬੇਲ ਤਹੈ ਤਿ
 ਹੰ ਸੰਗਿ ਜੁਯੋ ਉਹੈ ਅਤਿ ਹੀ ਹਿਤ ਵਾਲਾ॥ ਚੰਦ
 ਭਗੋ ਕੇ ਮਹਾ ਮੁਖ ਸੰਦਰਸੁ ਗੁਣਿ ਚੀਚ ਕਹਿਓ ਉਜਿ
 ਖਾਲਾ॥ ਚੰਦ ਮੁਖੀ ਜਹੰ ਠਾਢੀ ਹੁਤੀ ਜਹੰ ਠਾਢੀ ਹੁ
 ਤੀ ਬ੍ਰਿਖ ਭਨਕੀ ਬਾਲਾ॥ ੨੦੮॥ ਮੁਏ ਖਾ॥ ਕਨਕ
 ਰੂਪ ਨਿਹਿਕੈ ਸੰਦਰਸੁ ਹਿਰੀ ਤਿਖ ਚੰਦ ਮੁਖੀ॥ ਤ
 ਬਗਾਇਉ ਠੀਕ ਰਤ ਲਬਜਾਇਉ ਤੀਜੁ ਕਿਧੈ ਅ
 ਤਹੀ ਸੁਸੁਖੀ॥ ਕਰਕੈ ਅਤ ਹੀ ਹਿਤ ਨ ਚਤ ਭੀ ਕਰਿ
 ਅਨੰਦ ਨ ਮਨ ਚੀਚ ਝੁਖੀ॥ ਸਭ ਲਾਲ ਚਤਿ ਖਾ
 ਗਦੇ ਗਿਹ ਕੇ ਇਕ ਸਿਖਾ ਮਕੈ ਪਿਅਰੀ ਕੀ ਹੈ ਭੁਖੀ॥
 ੨੦੯॥ ਮੁਏ ਖਾ॥ ਕ੍ਰਿਸਨ ਮਨੈ ਅਤਿ ਗੰਢਿ ਕੈ ਮੁਹਣੀ ਉ
 ਠਿਯੋ ਬਜਾਇ॥ ਗੰਢ ਹੀ ਸਭ ਗੋਪੀ ਖਾ ਮਹਾ ਪ੍ਰਸ
 ਰ ਮਨ ਪਾਇ॥ ੨੧੦॥ ਮੁਏ ਖਾ॥ ਗੰਢ ਹੀ ਬ੍ਰਿਜ ਕੀ ਸ

ਭਭਮਨਿਜਉਮੁਰਲੀਨੰਦਲਾਬਜਾਈ॥ਗੀਝ
 ਹੋਬਨਕੇਖਗਅਉਮਿਗੀਝਹੋਧਨਜਸੁਨਪਾ
 ਈ॥ਚਿਤ੍ਰਕੀਰੋਇਗਈਪੁਤਮਾਸਭਮਿਅਮਕੀਓਰ
 ਨਹੀਲਿਵਲਾਈ॥ਨੀਰਬਹੋਨਹੀਕਨ੍ਹਤ੍ਰਿਖਸੁਨ
 ਕੋਤਿਓਂਪਉਨਗਹਿਓਉਗਝਈ॥੨੧॥ਮਦੰ॥੨੧॥ਪਉ
 ਨਗਹਿਓਉਗਝਈਘਗੀਇਕਨੀਰਨਦੀਕੰਚਲੈਸੁ
 ਕੁਛੁਨਾ॥ਜੋਬਿਜਭਮਨਿਅਈਹੁਤੀਪਰਿਖਸਨਿ
 ਅੰਗਬਿਖੈਅਗਝੁਨਾ॥ਸੇਸੁਨਕੇਪੁਨੁਬਾਂਸੁਗੀਕੀਤ
 ਨਬੀਚਰਹੀਤਿਨਕੇਸੁਪੁਨਾ॥ਤਸੁਧਗੀਸੁਰੇਸੁ
 ਨਹੀਰਹੀਇੰਮਨੁਚਿਤ੍ਰਨੁਮਨਾ॥੨੧॥ਮਦੰ॥੨੧॥
 ॥ਗੀਝਕਾਵਤਹੋਮੁਰਲੀਹਰਿਧੈਮਨਮੈਕਰਿਸੰਕਕ
 ਛੁਨਾ॥ਜਾਕੀਸੁਨੇਪੁਨਸੁਓਨਨਮੈਕਰਿਕੈਖਗਅਵ
 ਤਹੋਬਨਸੁਨਾ॥ਸੇਸੁਨਗੁਰਨਿਗੀਝਹੀਮਨਭੀਤਰੀ
 ਸੰਕਕਗੀਕਛੁਪੁਨਾ॥ਨੈਨਪਸਾਹਿਗੀਪਿਖਿਕੈਜਿਮ
 ਪਟਕੋਂਗਬਜੈਮਿਲਮੁਨਾ॥੨੧॥ਮਦੰ॥੨੧॥ਸੁਰਬ
 ਸੁਗੀਕੀਕਬਿਮਿਅਮਕੋਹੋਮੁਖਕਨੁਕੇਅਤਹੀਸੁਰ
 ਸੀਐ॥ਸੋਗਠੇਵਗੀਧਾਬੇਭਸਾਬੇਲਾਵਲਹੁਕੀ
 ਸੁਤਨਬਸੀਐ॥ਕਚਨੇਸੇਜਿਓਂਕੋਤਨਹੋਜਿਓਂਕੋਮੁ
 ਖਕੀਸਮੇਸਭਸਮੀਐ॥ਤਕੇਬਜਾਇਓਂਕੋਸੁਨਕੇਮ
 ਤਿਗੁਰਨਿਕੀਤਿਓਂਬੀਚਠਸੀਐ॥੨੧॥ਮਦੰ॥੨੧॥ਦੇਵ
 ਗੰਧਰਬਿਭਸਾਬੇਲਾਵਲਸੰਗਕੀਪੁਨਤਮੈਬ

ਸਾਈਸੋਰਠਸੁਧਮਫਾਰਕਿਧੋਸੁਰਮਲਾਸਿਗੀਕੀਮ
ਹਾਸੁਖਦਾਈ॥ਸੋਹਿਰੇਸਭਹੀਸੁਰਮਉਨਰਗੁਗਨਿ
ਗੀਝਰੰਹੀਸੁਨਧਾਈ॥ਯੋਉਪਜੀਸੁਰਚੇਟਕਕੀਤਗ
ਵਨਮਨੋਪਥਿਫਸਚਲਾਈ॥੨੧੫॥ਸੁਦੈਖਾ॥ਅਨ
ਨੈਜਿਹੰਕੋਅਤਿਸੁੰਦਰਕੰਧਧੋਜੋਉਹੈਪਟਪੀਲੇ
॥ਜਾਹਿਮਰਿਯੋਅੰਧਨਮਬੋਰੇਗਿਧੁਤਾਤਗਥਿਯੋਅ
ਹਿਤੰਜਿਨਲੀਲੇ॥ਅਸਪਨੋਕੇਸਿਰਜੋਕਟਈਖਾਅ
ਰਸਪਨੋਕੇਹਰਤੰਜੋਉਹੀਲੋ॥ਚਰਲੇਖੋਸੁਰਸੇਮ
ਨਤਾਸੁਖਜਾਇਤਈਬਿਧਿਸਾਥਗਮੀਲੇ॥੨੧੬॥

ਸੁਦੈਖਾ॥ਜਾਹਿਭਭੀਛਨਰਾਜਦੀਯੋਅਰੁਵਨਜਾ
ਹਿਮਰਿਯੋਕਰਿਕੋਹੈ॥ਚੰਕ੍ਰਕੇਸਾਥਕਿਧੋਜਿਨਹੁਸਿ
ਸਪਾਲੋਕੇਸੀਸਕਟਿਯੋਕਰਛੋਹੈ॥ਮੈਨਸੁਅਉਸੀ
ਯੋਕੇਭਰਤਾਜਿਹੰਮੁਗਤਿਕੀਸਮਤੁੰਦਿਨਕੋਹੈ॥ਸਿਕ
ਰਯੋਅਪਨੋਮੁਰਲੀਅਬਾਸੁੰਦਰਗੋਪਨਕੇਮਨੋਮਹੈ
॥੨੧੭॥ਸੁਦੈਖਾ॥ਗਧਿਕਾਚੰਦ੍ਰਭਗਮੁਖਚੰਦ੍ਰਸੁਖੇ
ਲਤਹੈਮਿਲਿਖੇਲਸਬੈ॥ਮਿਲਿਸੁੰਦਰਗਾਵਤਗੀ
ਤਭਲੇਸੁਬਜਾਵਤਹੈਕਰਤਲਤਥੈ॥ਫੁਨਤਿਯਾ
ਗਸਭੈਸੁਰਮੰਡਲਕੇਸਭਕਉਤਕੇਦਖਤਦੇਵਸ
ਬੈ॥ਅਰੁਕਸਮਾਗਨਕੀਸੁਕਥਕਛੁਬੇਗੀਅਹੈਸੁਨ
ਲੇਹਅਬੈ॥੨੧੮॥ਸੁਦੈਖਾ॥ਨਚਤਈਜਹੰਗੁਰਗੀਯ
ਜਹੰਫੁਲਖਿਰੇਅਰੁਭਉਗੁਜਾਗੈ॥ਤੀਰਬਹੈਜਮੁਨਾ

ਜਾਂਸ੍ਰਕਨੁਪਟੀਮਿਲਿਗੀਤਉਚੈਗੋਬੇਲਕੋ
ਅਤਿੰਹੀਹਿਤਸੈਨਕਛੁਮਨਭੀਤਰਸੈਕਹਿਧਗਾਰੀ
ਭੁਕਬਿਤਪਛੇਸੇਕੇਬਹਸੈਦਉਅਪਸਮੈਨਹੀਹਰੇ
॥੨੧੬॥ਅਖਬਖੁਪੀਪਨਕਨਕੋਲੇਲੇਭਾਮਵਯਾ॥
ਅਵਤਬਾਇਕਜੋਖੁਬੇਡੇਇਹਸੇਕਕਉਤਕਤਾ
ਹਿਬਲੇਕਿਯੋਗੁਰਨਿਰੇਖਕੈਸੈਨਬਛਿਛੋਤਿਹੈ
ਤਨਸੈਨਹੀਚਕਰਕਿਯੋਗੁਰਨਿਲੈਸੁਚਲਿਯੋਨਭਿ
ਕਿਨੁਤਿਹੰਭੀਤਰੇਤਨਹਿਟਕਿਯੋਜਿਯੋਮਧਤੀਤ
ਗਲੈਮੁਸਲੀਹਰੇਹਰੇਮੁਗਸੇਗਿਪੁਰਕਿਯੋ॥੨੧੭॥
ਮਵਯਾਜੋਖੁਕਸੰਗਕਿਯੋਮੁਸਲੀਹਰੇਹਰੇਕੁਰਕਿਯੋ
ਅਤਿਕਪੁਸੰਭਾਗਿਯੋਲੈਤਰਬੀਹਰੇਉਕਰਭੀਤਰ
ਭੀਮਭੇਏਅਤਿਹੀਬਲਿਯੋਗਿਯੋਰੈਤਪਛਹਿਲਾ
ਯੋਇਹੰਭਤਕਬੈਜਸਤਛਬਿਸੈਸਉਚਰੀਯੋ॥
ਚਕੇਕੋਟੇਤਮਹਛੁਪਵਨਕਿਯੋਕਚਵਉਠਿਬਾਜ
ਹਿਮਾਗਿਯੋ॥੨੧੮॥ਏਨੇਸੁਖਾਏਤਰਾਤਰੇਖੁਰ
ਮਨਵਤਰਾਤਰਾਏਏਖਜੋਖੁਖਪੁਸ॥
ਮਵਯਾਮਾਗਿਕੇਤਹਿਕਯੋਮੁਸਲੀਹਰਿਚੀਸੀਬਜਾ
ਇਨਕੈਕਛੁਸੰਕਾਰਵਨਖੇਤਮਹਿਕੋਕਪਿਕੈਜਿਨ
ਗੇਭੁਭੀਛਨਰੀਨਸੁਲੰਕਾਜੋਕੋਲਾਖਿਯੋਕਬ
ਜਾਬਲਬਹਨਜਕੋਲਾਖਿਯੋਮੁਗਦੈਤਅਤੰਕਾ॥
ਗੇਭੁਭਜਇਉਠਿਯੋਮੁਗਲੀਗੋਉਜੀਤਰੇਯੋਜਸੇਕ

ਮੇਨੇ ਡੰਕਾ ॥੨੨॥ ਮੇਵੇ ਯਾ ॥ ਗੁਬਨ ਤੇ ਗਸ ਚੁ ਵਨ ਲਾ
 ਗ ਭੁਗੈ ਭੁਗਨ ਗਿਰ ਤੇ ਸੁਖ ਰਾਈ ॥ ਘਾਸ ਚੁ ਗੈਨ ਮਿ
 ਗਾ ਬਨ ਕੇ ਖਗੀ ਭੁਗੇ ਧੁਨਾ ਸੁਨ ਪਾਈ ॥ ਰੇਵ
 ਗੀ ਪਗ ਬਿਲਾਵ ਲਾਸ ਗੀ ਗਿਭੁ ਕੈ ਜਿਹ ਤਨ
 ਬਸਾਈ ॥ ਰੇਵ ਸਕੈ ਮਿਲਿ ਰੇਖਤ ਕਉ ਤਕ ਜਉ
 ਮੁਹ ਲੀਨ ਰਲ ਲਬ ਜਾਈ ॥੨੨॥ ਮੇਵੇ ਯਾ ॥ ਭ
 ਚਹੀ ਜਮਨ ਸੁਨ ਕੈ ਧੁਨ ਗਾਭੇ ਲਾਸੁਨ ਬੇਕੇ
 ਹੋ ॥ ਮੇਰਿ ਹੋ ਬਨ ਕੇ ਗਜ ਅਉ ਇਕ ਠੇ ਮਿਲ
 ਆਵਤ ਸਿੰਘ ਸਹੋ ॥ ਆਵਤ ਹੋ ਸੁਗ ਮੰਡ ਲਕੇ
 ਸੁਗਤਿ ਖਗ ਸੁਭੈ ਸੁਗ ਧਾਨ ਛੋਹੈ ॥ ਸੁਸੁਨ ਕੈ ਬਨ
 ਕੇ ਖਗ ਵਤ ਉਪਰੀ ਪਖ ਪਸਾਹਿ ਹੋ ॥੨੨॥ ਮੇਵੇ
 ਯਾ ॥ ਸੋ ਉਗਾਨਿ ਬੇਲ ਤਹੋ ਹਸੈ ਅਤ ਹੀ ਹਿਤ ਕੈ
 ਨ ਕਛੁ ਪਨ ਮੈ ॥ ਅਤਿ ਸੁੰਦਰ ਪੈ ਜਿਹ ਬੀ ਚਲਾ ਸੈ
 ਫਨ ਕੰਚਨ ਕੀ ਸੁਪੁਤ ਤਨ ਮੈ ॥ ਜੋ ਉਚੰਦੁ ਮੁਖੀ
 ਕਟਿ ਕੇ ਹਸੀ ਸੁ ਬਿਰਾਜਤ ਗੁਣ ਗਿਰ ਗਨ ਮੈ ॥ ਸੁਨ
 ਕੈ ਮੁਹ ਲੀ ਧੁਨ ਸੋਭਿ ਨਨ ਮੈ ॥ ਅਤਿ ਗੀ ਭਗੀ ਮਨ ਮੈ
 ਬਨ ਮੈ ॥੨੨॥ ਮੇਵੇ ਯਾ ॥ ਇਹ ਕਉ ਤਕ ਕੈ ਸੁਚਲੇ
 ਗਿਹੋ ਕੋ ਫਨ ਗਾਵਤ ਗੀਤ ਹਲੀ ਹਰਾਛੇ ॥ ਸੁੰਦਰ ਬੀ
 ਚ ਅਖ ਗੋ ਕੀਧੋ ਕ ਬਿਸਿਆ ਮਕਾਹੈ ਨਦੁ ਆਜਨੁ ਕ
 ਛਾਗ ਜਤ ਹੋ ਬਲ ਭੰਦੁ ਕੈ ਨੈਨ ਖੋ ਮਨ ਛੋਗੇ
 ਮੈਨ ਕੇ ਸੋਛਾ ਸੁੰਦਰ ਹੋ ਗਤਿ ਕੈ ਪਤਿ ਤੇ ਅਤਿ ਮਨੁ

ਰਗਤਿ ਮੈਨ ਹੋ ਪਾਛੇ ॥ ੨੨੬ ॥ ਸਵੈ ਯਾ ॥ ਬੀਚ ਮੈਨੇ ਸੁ
 ਖ ਪਾਇ ਤ ਬੈਠਿ ਹੋ ਕੇ ਸੁ ਚਲਾ ਗਿ ਪੁਕਾਰਿ ਦੇਉ ॥
 ਚੰਦ੍ਰ ਪ੍ਰਭਾ ਸਮਾਜ ਮੁਖ ਓਪ ਮਜਾ ਸਮਓ ਪ ਮਹੈ
 ਨ ਹੀ ਕੋਉ ॥ ਵੇਖਤ ਗੰਢ ਹੋ ਜਿਹ ਕੋ ਰਿਪ ਗੰਢ ਤੇ ਸੇਇ
 ਨੇ ਰੇਖਤ ਸੋਉ ॥ ਮਾਨੁ ਲਾਛ ਮਨਗ ਮ ਬਡੇ ਭਟ
 ਮਾਠਿ ਚਲਾ ਗਿ ਪ ਕੇ ਘਰ ਓਉ ॥ ੨੨੭ ॥ ਅਸੁ ਕਰ ਮਾ ॥
 ਮੈ ਖੇਲਾ ਯੋ ਸਵੈ ਯਾ ॥ ਹਰਿ ਸੰਗ ਕਹਿ ਯੋਇ ਮਗੁ ਰ
 ਨਿਕਿ ਅਬ ਕੁੰਜ ਗਲੀ ਨ ਮੈ ਖੇਲਾ ਮ ਚੰਦ੍ਰ ਯੋ ਨਾ
 ਚਤ ਖੇਲਾ ਤ ਭੰਤ ਭਲੀ ਸੇ ਕਹਿ ਯੋ ਮੈ ਸੁੰਦਰ ਗੀਤ
 ਬ ਸਈ ਯੋ ॥ ਜ ਕੇ ਕੀਏ ਮਨੇ ਹੋਤ ਖੁਸੀ ਸੁਨੀ ਯੋ ਉਠ
 ਕੈ ਸੋਉ ਕਾਜ ਕਈ ਯੋ ॥ ਤੀਰ ਨਦੀ ਹ ਮਗੀ ਸਿਖ ਲੈ
 ਸੁਖ ਅਪਨੈ ਹ ਮਹੰ ਸੁਖ ਦਈ ਯੋ ॥ ੨੨੮ ॥ ਸਵੈ ਯਾ
 ॥ ਕਾਨਕ ਆਇ ਮਨ ਤਿਯਾ ਬਿਜ ਕੁੰਜ ਗਲੀ ਨ ਮੈ ਖੇ
 ਲਾ ਮ ਚੋ ਯੋ ॥ ਗਾਇਉ ਠੀ ਸੋਉ ਗੀਤ ਭਲੀ ਬਿਧਿ ਜੋ
 ਹਰਿ ਕੇ ਮਨ ਭੀ ਤਰ ਭਾਯੋ ॥ ਵੇਦ ਗੰਧਰ ਅਉ ਸੰਧ ਮ
 ਲਾ ਗ ਬੈਥੈ ਸੋਉ ਭਾਖਿ ਖਿਯਾਲ ਬ ਸਾਯੋ ॥ ਗੰਢ ਹੋ
 ਯੋ ਪੁਰ ਮੰਡਲ ਅਓ ਸੁਰ ਮੰਡਲ ਪੈ ਜਿਨ ਹੋ ਸੁਨ ਪਾਯੋ
 ॥ ੨੨੯ ॥ ਸਵੈ ਯਾ ॥ ਕਾਨਕ ਹੋ ਯੋ ਸਿਰ ਪੈ ਧਰ ਕੈ ਮਿਲ ਕੁੰ
 ਜ ਨ ਮੈ ਸੁ ਭ ਭੰਤ ਗਈਐ ॥ ਕੰਜ ਮੁਖੀ ਤਨ ਕੰਚਨ ਸੇਸ
 ਰੁਪਾ ਬੈਥੈ ਮੈਨ ਮੈਨ ਮਈਐ ॥ ਖੇਲਾ ਬੈਥੈ ਸਕੀ ਸ
 ਤਿਯਾ ਸਭ ਸਿਖ ਮੁਕ ਅਗੈ ਅਸੇ ਪਈਐ ॥ ਯੋ ਕਾ ਬ

ਸਿਆਮਕਹੈਉਪਮਾਗਜਗਮਨਕਮਨਰੂਪਤਈਐ॥
 ੨੩॥ ਮਦੈ ਯਾ॥ ਕਾਨਕੁਹਿਯੇਚੈਹਰੁਗਨੈਕਸੋਉਤਾ
 ਗਏਨਹੀਦੇਤਛੁਆਈ॥ ਜਿਯੋਮ੍ਰਿਗਨੀਅਪਨੇ
 ਪਤਿਕੋਗਤਿਕੇਲਸਮੈਨਹੀਦੇਤਮਿਲਾਈ॥ ਕੁੰਜ
 ਨਭੀਤਰਤੀਫ ਨਦੀਬਿਖਤਾਨਸੁਤਾਸੁਛਿਰੈਤਹੀ
 ਧਈ॥ ਠਠਰਤਹੰਕਬਿਸਿਆਮਕਹੈਇਹੰਤਤਸੰ
 ਸਿਆਮਜੁਖੇਲਮਚਈ॥ ੨੪॥ ਮਦੈ ਯਾ॥ ਗਤਕਰੀ
 ਛਠਮਾਸਨਕੀਅਤਉਜਲਪੈਸੋਉਅਰਧਅਧੇ
 ਗੀ॥ ਤਹੀਸਮੈਤਿਹੰਠਗਬਿਖੈਕਬਿਸਿਆਮਸਭੈ
 ਹਰਿਗੁਰਨਿਧੇਗੀ॥ ਨੈਨਕੀਕੋਰਕਟਾਛਨਪੇਖਤਛੁ
 ਮਗਿਗੀਇਕਹੋਗਈਚੇਗੀ॥ ਯੋਉਪਜੀਉਪਮਾਜੀ
 ਯਸੈਸਰਸੇਮ੍ਰਿਗਨੀਜਿਮਆਵਤਧੇਗੀ॥ ੨੫॥
 ਮਦੈ ਯਾ॥ ਛੋਰਉਠੈਉਠਤੇਹੀਭਗੋਜਦੁਰਾਕਨਗੁਰ
 ਨਿਦੇਤਮਿਲਾਈ॥ ਪਛੇਪੇਹਹਿਜੁਤਿਨਕੈਚੜ੍ਹਿ
 ਕੋਰਸੇਕਹਯਉਪਰਧਈ॥ ਰਾਧੇਕੋਨੈਨਕੋਸਰਸੈ
 ਗਬਪੈਮੈਨਭਓਪੰਕਮਾਨਚੜ੍ਹਈ॥ ਛੁਮਗਿਰੈਧਰ
 ਨੀਪਯੋਸੇਮ੍ਰਿਗਨੀ — — — ਮ੍ਰਿਗਹਮੈਨਮਾਗਿਗ
 ਈ॥ ੨੬॥ ਮਦੈ ਯਾ॥ ਸੁਪਲੈਬਿਖਤਾਨਸੁਤਾਤਬ
 ਹੀਹਰਅਗਜਕੁੰਜਨਮੈਉਠਭਗੈ॥ ਰਸੈਸੋਜਦੁਰਾਇਮ
 ਹਰਸੀਯਾਤਬਹੀਤਿਹੰਕੇਪਿਛੁਆਸੋਨਲਗੈ॥ ਸੋਛ
 ਲਹੈਨਗਸੋਛਿਨਮੈਹਰਕੈਇਹੰਕਉਤਕਜੇਅਨੁਗੈ॥

ਭਉਪਜੀਉਪਮਾਮਨਮੈਮਿਗਨੀਜਿਮਪਾਇਲਾਸ੍ਵ
 ਰਕਅਗੋ॥ ੨੩੫॥ ੫੬੭॥ ਅਤਿਭਗਤਕੁਜਗਲੀ
 ਨਬਿਖੈਬਿਖਤਨਸੁਤਕੋਗਹੋ॥ ਮਐਸੋਕੋਧੋਧਵ
 ਇਧਵਾਇ — ਮਹਾਜਮੁਨਤਦਹਰਤਮਨਕਜੋ
 ਸੋ॥ ਪੈਚੜਿਕੈਰਸਹੈਮਨੈਨੈਨਤਭਭੰਤਨਾਇਕੈਮ
 ਰਤਲੈਸੋ॥ ਭਉਪਜੀਉਪਮਾਜਿਮਸ੍ਵਰਮਨੈਜਿਤ
 ਲੈਤਮਿਗੀਕੁੰਜੈਸੋ॥ ੨੩੫॥ ੫੬੭॥ ਗਹਿਕੈਬਿਖ
 ਤਨਸੁਤਜਦੁਗਇਜੁਬਲਤਤਮੰਗਅੰਮ੍ਰਿਤਬੰ
 ਨੀ॥ ਭਗਤਕੋਕੋਤਸੁਨਹਮੁਪੁਤਿਤੁਕਿਯੋਸੁਨਿ
 ਗੁਰਨਿਗਨੀ॥ ਕੰਜਮੁਖੀਤਨਕੰਚਨਸੋਹਮ੍ਰਿਤਮਨ
 ਕੀਸਤਬਤਪਛਨੀ॥ ਸਿਆਮਕੋਧੋਮਛਕੀਮਨਸੁ
 ਦਹੁ॥ ਏਥਨਖੋਜਤਸਿਆਮਦਿਵਨੀ॥ ੨੩੫॥ ੫੬੭॥
 ॥ ਬਿਖਤਨਸੁਤਪਿਖਿਗੁਰਨਕੇਨਿਹੁਗਇਕੈਨਚਿ
 ਰਹੀਅਖੀਅੰ॥ ਮਨੇਯੰਮਿਗਭਸਤਛੀਨਲਈਕਿ
 ਮਨੈਇਕਕੰਜਨਕੀਪਖੀਯੰ॥ ਸਮਅੰਮ੍ਰਿਤਕੀਹੰਸਿ
 ਕੇਤਿਯੋਭੀਬਤੀਯੰ॥ ਹਰਿਕੇਸੰਗਹੈਅਖੀਯੰ॥ ਹਰਛ
 ਤਦੇਮਹਿਕਹਿਯੋਹਮੋਕੰਸੁਨਿਹਰਹੈਸਤਹੰਸਖੀ
 ਯੰ॥ ੨੩੫॥ ੫੬੭॥ ਸੁਨਕੈਹਰਿਗੁਰਨਕੀਬਤੀਯੰ
 ਇਹੰਤਾਤਕਹਿਯੋਨਹੰਛਰਤੋਤੋਕੀਦੇਖਤਹੰਤੁਕ
 ਹਤੋਯੋਗੁਰਨਿਪੈਇਨਤੋਕਛੁਸਕਨਮੋਕੋ॥ ਅਉਹ
 ਮਹੀਸਖੇਲਨਕੀਇਹੰਠਠਗਦਿਖੈਕੰਨਹੰਸਧ

ਲੋਕਾ ਕਹੋ ਕੰਮ ਸੋ ਚਿਬਾਰ ਕਰੋ ਸੁਭਾਇ ਨਤਾ ਬਿ
 ਨਤੀ ਸੁਭਾਇ ਕੋ ॥ ੨੨ ॥ ਮਧੇ ॥ ਸੁਨ ਕੈ ਜਦੁ ਗਇ ਕੀ
 ਬਤ ਤੀਖਾ ਹਰਿ ਕਇ ਮਸੰਗ ਉਚਰੀ ॥ ਚੰਦਨੀ ਗਤ
 ਹੀ ਛਕਿ ਕੈ ਦਿਜੀ ਯੋ ਹਰੇ ਵਨੈ ਨ ਅੰਧਿ ਯਾਗੀ ॥ ਸੁ
 ਨ ਕੇ ਹਮੁੰਤੁ ਮਗੀ ਬਤੀਖਾ ਅਪਨੇ ਮਨ ਮੈ ਇਹ
 ਬਤ ਬਿਚਰੀ ॥ ਸੰਕਰ ਨਹਿ ਗੁਣ ਕੀ ਸੁਮਨੈ ਤੁ
 ਮ ਲਾਜ ਬਿਦ ਕਰਿ ਡਰੀ ॥ ੨੩ ॥ ਮਧੇ ॥ ਭਾਬਤ
 ਤੇ ਬਤੀਖਾ ਹਮੇ ਸੋ ਸਕੈ ਹਰ ਕੈ ਅਤਿ ਹੀ ਹਿਤ ਭਗੇ ॥
 ਮੁਸਕਾਤ ਹੋ ਗੁਣ ਹਰ ਉਤੇ ਪਾਖਿ ਕੈ ਹਮੇ ਇਹ ਕਉ
 ਤ ਕਸੇ ਗਾਛੈ ਕੈ ਨ ਕਹਿਯੋ ਹਮੇ ਕਉ ਅਪਨੇ ਮਨ
 ਬੁਧ ਅਕਾਸ ਕੀ ਧਰੀ ॥ ਤਹਿ ਤੋਤੋ ਸੰਗ ਮੈ ਸੁਕੋ ਜ
 ਤੁ ਗਇ ਪਨੀਤੁ ਮਸੰਗ ਬਿਚਰੀ ॥ ੨੪ ॥ ਮਧੇ ॥ ਭੁ
 ਖਲ ਗੈ ਸੁਨੀਯੋ ਸਜਨੀ ਲਗਾ ਕਉ ਡਰਤ ਜਾਤ ਬ
 ਗੀ ਕੀ ਤਤ ਕੀ ਮਿਖਾ ਮਸੁਨੀ ਤੈ ਕਥਾ ਬਿਗੀਨ ਹਿਛੈ
 ਸਤ ਪ੍ਰੀਤ ਲਗੀ ਕੀ ॥ ਛੋਰਤ ਹੋ ਸੁਨ ਹੀ ਕੁਟਵ ਗਕਿਯੋ
 ਗਹਿ ਕੈ ਪੁਰੁ ਕੀ ਠਗੀ ਕੀ ॥ ਤਤ ਨੈ ਛੋਰਤ ਹਉ ਤੁਮ
 ਕੈ ਕਿਸਨੇ ਯੋ ਕਉ ਛੋਰਤ ਸਿੰਘ ਮਿਗੀ ਕੀ ॥ ੨੫ ॥ ਮ
 ਧੇ ॥ ਕਹੀ ਬਤੀਖਾ ਇੰਬ ਲਕੇ ਸੰਗ ਜੁਥੀ ਅ
 ਤਿ ਜੋ ਬਨਿ ਕੇ ਸੁਭੀ ਨੀ ॥ ਚੰਦਨ ਗਾ ਅਰੁ ਗੁਣ ਤੋ
 ਅਤਿ ਪੁਕੇ ਬੀ ਚੁਤੀ ਜੁਨ ਵੀ ਨੀ ॥ ਜਿਯੋ ਮਿਗਾ
 ਗਜ ਮਿਗੀ ਕੋ ਗੈ ਕਬਿ ਨੈ ਉਪਮਾ ਬਿਧਿ ਲਾਖਿ

ਲੀਨੀ॥ ਕਨਤ ਬੈਕਰ ਵਗਹਿ ਕੈ ਅਪਨੇ ਬਲ ਸੰਗ
 ਸੇਭ ਬਸਿ ਕੀਨੀ॥ ੨੪੨॥ ਸਵੈ ੨੪੨॥ ਕਰਿ ਕੈ ਬਸਿ ਵ
 ਸੰਗ ਮੈ ਸੇਕਹੀ ਕਬਿ ਸਿਆਮ ਕਹੈ ਜਦੁ ਗਇ ਕਹਨੀ॥
 ਪੈਰ ਸਗੀਤ ਹਿਕੀ ਅਤਹੀ ਜੁਹੁ ਤੀ ਸਮ ਮਨਹੂੰ ਅੰਮ੍ਰਿ
 ਤ ਬਨੀ॥ ਤੋਰ ਕਹ ਬਿਗੈ ਬਿਜਨ ਮੇਰ ਹਿਯੋ ਇਹੰ
 ਭੰ ਤੰ ਸਿਆਮ ਗੁਮਾਨੀ॥ ਅੰਗ ਸਭੈ ਤੀ ਖਚਰਨੇ ਤੰ ਬ੍ਰ
 ਖਤਨ ਸੁਤਾ ਤਿਨ ਮੈ ਤੁ ਅਰਨ॥ ੨੪੩॥ ਸਵੈ ੨੪੩॥ ਜਹੰ
 ਚੰਦਰੀ ਚੰਦਨੀ ਛਾਜਤ ਹੋ ਜਹੰ ਪਤ ਚੰਬੇਲੀ ਕੇ ਸੇਜ
 ਤਹੀ ਹੈ॥ ਸੇਜ ਤਹੰ ਗੁਲਜਰ ਤਹੰ ਜਿਹੰ ਕੇ ਜਮੁਨਾ ਛਿ
 ਗਾਇ ਬਹੀ ਹੈ॥ ਤਹੀ ਸਮੈ ਹਰਿ ਧਰਿ ਸੰ ਉਪਮਾ
 ਤਿਹੰ ਕੀ ਕਬਿ ਸਿਆਮ ਕਹੀ ਹੈ॥ ਸੇਤ ਤੰ ਯਤਨ ਸਿਆ
 ਮਹੀ ਮਨੇ ਸੇ ਮਕਲਾਇ ਹਰ ਗਹੀ ਹੈ॥ ੨੪੪॥ ਸਵੈ ੨੪੪॥
 ਤਿਹੰ ਕੋ ਗੁਲਾਛਿ ਛਿ ਮਦਯੋ ਸੇ ਉਕੁ ਜਗਲੀ ਕੇ ਬਿ
 ਖ ਬਨ ਮੈ॥ ਛਿ ਗੁਲਾਛਿ ਮੈ ਸੇ ਉਕੁ ਜਾਇ ਮਲੀ ਅਤਿ
 ਅਨੰਦ ਕੈ ਅਪਨੇ ਮਨ ਮੈ॥ ਅਤਿ ਤਛਾ ਚਕੀ ਉਪ
 ਮਾ ੨੪੫॥ ਉਪ ਜੀ ਜੁ ਕੋ ਉਕ ਬਿਕੇ ਮਨ ਮੈ॥ ਮਨੇ ਕੋ
 ਰਤੋ ਛੁਟਵਾਇ ਮਲੀ ਮ੍ਰਿਗਨੀ ਕੋ ਮਨੋ ਮ੍ਰਿਗੀ ਯਾ ਬਨ
 ਮੈ॥ ੨੪੫॥ ਸਵੈ ੨੪੫॥ ਛਿ ਗੁਲਾਛਿ ਮੈ ਉਕੁ ਜਾਇ
 ਤਹੀ ਇਕੁ ਸੁੰਦਰ ਬੇਲਾ ਮਚ ਯੋ ਚੰਦੁ ਤਗੁ ਹੋ ਕਹ ਬੈ
 ਹ ਬਧਿ ਗਯੋ ਅਤਿ ਹੀ ਮਨ ਮੈ ਸੁਖੁ ਪਯੋ॥ ਗਵਤੁ ਗੁਲਾਛਿ
 ਹੈ ਸਭਗੀ ਤੇ ਜੁ ਉਕੁ ਨ ਕੇ ਮਨ ਭੰ ਤਰਭ ਯੋ ਸਿਆਮ ਕਹੈ

ਸ

ਮਨਅਨੰਦਕੈਮਨਕੋਫਨਸੇਕਸਭੈਬਿਸਰਯੋ॥ ੨੪੬॥
 ॥ ਸਵੈ ੨ ॥ ਹਰਿਨਾਚਤਨਾਚਤਗੁਨਿਮੈਂਹਿਸਿਚੰਦ੍ਰ
 ਗੁੰਕੀਓਗਨਿਹਰਿਯੋਸੋਭੁੰਸੀਇਤਤੋਏਹਸੇਜ
 ਦੁਗਇਹੋਸੰਬਚਨਹੈਉਚਰਿਯੋਸੋਰਮਹਾਨਿਤਹੈ
 ਤਮੈਬਿਖਤਨਸੁਤਾਇਹੋਗਬਿਚਰਿਯੋਆ
 ਨਤੀਖਾਸੰਗਹੋਤਕਰਿਯੋਹਮਉਪਰਤੋਹਰੇਤਬਿ
 ਸਰਿਯੋ॥ ੨੪੭॥ ਸਵੈ ੨ ॥ ਹਰਿਗਧਿਕਅਨਨਦੇਖ
 ਤਹੀਅਪਨੇਮਨਮੈਇਹੰਤਉਚਰਿਯੋਸਿਖਾਮ
 ਭਏਬਸਿਅਉਰਤੀਖਾਤੋਤੋਅਤਿਧੈਮਨਸਾ
 ਨਹਿਧਰਿਯੋਅਨਦੇਬਜਿਤਨੇਮਨਮੈਤੋਤਨੇਇ
 ਹਭਾਖਿਬੇਦਕਾਰਡਰਿਯੋਚੰਦਗਾਮੁਖਚੰਦ੍ਰ
 ਤੈਸਭਗੁਨਿਤੈਘਟਮੋਹਿਬਿਚਰਿਯੋ॥ ੨੪੮॥
 ਸਵੈ ੨ ॥ ਕਹਿਕੈਇਹੰਤੋਸੋਭੁੰਤਬਹੀਅਪਨੇਮ
 ਨਮੈਇਹੰਤੋਤਾਬੇਚਗੀਪ੍ਰੀਤਕਰਿਹਰਿਅਨਾਂਹ
 ਸੋਤਜਿਖੇਲਸਭੈਉਠਿਧਮਸਿਧਗੀ॥ ਐਸੇਕਰਿ
 ਗਨਤੀਮਨਮੈਉਪਮਾਤਿਹੰਕੀਕਬਿਸਿਖਾਮਉਚ
 ਗੀਤੀਖਨਬੀਚਚਲੈਗੀਕਬਿਖਤਨਸੁਤਾ
 ਬਿਜਨਾਬਾਬਿਸਰੀ॥ ੨੪੯॥ ਸਵੈ ੨ ॥ ਇਹੰਤੋਤਚ
 ਲੀਕਹਿਕੈਸੁਤੀਖਾਕਬਿਸਿਖਾਮਕਹੈਸੋਭੁੰਕਜ
 ਗਲੀਯੋਚੰਦ੍ਰਮੁਖੀਤਨਕੰਚਨਸੇਸਭਗੁਨਤੋ
 ਜਉਬੁਬਭਲੀਯੋਮਨਕੀਯੋਨਿਖਗੀਤਿਨਤੋਮਿ

ਗਨੀਸੀਮੈਨੇਸੁਬਿਨਹੰ ਅਲੀਹੈ॥ ਏਓਪਜੀਓਪ
 ਮਾਜੀਖਮੈਪਤਿਸੰਗਤਿਮੈਨੇਹੁੰਡਚਲੀਹੈ॥ ੨੫੦॥
 ੭੬੨॥ ਇਤਤੇਹਰਿਖੇਲਤਰਸਾਇਖੈਬਿਖਭਾ
 ਨਸੁਤਕਾਗਪ੍ਰੀਤਨਿਹਗੀ॥ ਪੇਖਗਹਿਯੋਨਪਿਖੀਤਿ
 ਨਮੈਕਬਿਸਿਆਮਕਹੈਜੁਹੁਤੀਸੋਓਪਿਖਗੀ॥ ਚੰਦ੍ਰਪ੍ਰ
 ਭਾਸਮਜਮੁਖਪੈਤਨਕੰਚਨਸੇਅਤਿਸੁੰਦਰਨਗੀ॥ ਕੇ
 ਗਿਹਮਾਨਕੇਨੀ॥ ਗਈ॥ ਕੋਕੁਓਉਨਮਾਨਕੀਬਾਤਬਿ
 ਚਰੀ॥ ੨੫੧॥ ੭੬੩॥ ਬਿੰਜਛਟਾਜਿਹੰਨਾਮਸਖੀ
 ਕਹੈਸੋਓਸਖੀਜਦੁਗਇਬੁਲਾਈ॥ ਅੰਗਪ੍ਰਭਾਜਿ
 ਹੰਕੰਚਨਸੀਜਿਹੰਤੋਮੁਖਚੰਦ੍ਰਛਟਾਛਬਿਪਈ॥ ਤਾ
 ਸੰਗਐਸੇਕਹਿਯੋਹਰਜੁਸੁਨਤੁੰਬਿਖਭਾਨਸੁਤਪਾ
 ਹਿਜਾਈ॥ ਪਾਇਨਪੈਬਿਨਤੀਅਨਕੈਅਤਿਹੰਤਕੇ
 ਭਾਵੈਸੋਲਿਅਉਮਨਾਈ॥ ੨੫੨॥ ੭੬੪॥ ਜਦੁਗ
 ਇਕੋਸੋਸੁਨੈਕੈਬਤੀਖੈਬਿਖਭਾਨਸੁਤਜੋਉਬਲ
 ਭਲੀਹੈ॥ ਰੂਪਮੈਨਸਮਸੰਦਰਸੈਨਕੈਮਾਨਹੰਸੰਦਰਕੰ
 ਜਕਲੀਹੈ॥ ਤਕੇਮਨਾਇਬਕਾਜਚਲੀਹੰਕੋਛੁਨ
 ਆਇਸਮਾਨਅਲੀਹੈ॥ ਏਓਪਜੀਜੀਖਮੈਓਪਮਾ
 ਕਹੈਚਕਈਮੈਨੰਭੂਟਚਲੀਹੈ॥ ੨੫੩॥ ੭੬੫॥
 ੭੬੬॥ ਬਿੰਜਛਟਾਜਿਹੰਨਾਮਸਖੀਕੋਸੋਓਬੋਖ
 ਭਾਨਸੁਤਪਾਹਿਅਈ॥ ਆਇਕੈਸੰਦਰਐਸੇਕਹਿਯੋ
 ਸੁਨਤੁੰਗੀਤੀਖੈਬਿਜਨਬਬੁਲਾਈ॥ ਕੋਬ੍ਰਜਨਬਕ

ਹਿਯੋ ਬਿਜਨਸੁ ਕੋ ਕਨਈ ਯਾ ਕਹਿ ਕਉ ਨ ਕਨਈ॥
 ਬਿਲਪੁ ਤਹੀ ਤੀਯਾ ਸੰਗਲਾ ਲਗੀ ਕੋ ਜਿਹ ਕੋ ਸੰਗ
 ਪ੍ਰੀਤ ਲਗਾਈ॥ ੨੫੪॥ ਸਦੇ ੨॥ ਸਜਨੀ ਨੰਦ ਲਾਲ
 ਬੁਲਾਵਤ ਹੈ ਅਪਨੇ ਮਨ ਮੈਂ ਠੰਡੀ ਚਨਕੀ ਜੀ॥ ਆ
 ਈ ਹੋ ਉਚਾਲ ਕੈ ਤੁਮ ਪੈਂ ਤੋਂ ਤੋਂ ਸੁਕਹਿਯੋ ਅਬ
 ਮਾਨਹੀ ਲੀਜੋ॥ ਬੇਗ ਚਲੇ ਜਦੁ ਗਏ ਕੇ ਪਾਸ ਕੁਛੁ
 ਤੁਮ ਗਏ ਤੋਂ ਨਹੀ ਛੀਜੋ॥ ਤਹੀ ਤੋਂ ਬਾਂਤ ਕਹੇ ਤੁਮ
 ਸੋ ਸੁਖ ਅਪਨ ਲੈ ਸੁਖ ਅਉਗਰ ਦੀਜੋ॥ ੨੫੫॥ ਸਦੇ
 ੨॥ ਤੋਂ ਕੋ ਗੇ ਨਹੀ ਮਨ ਸਖੀ ਉਠ ਬੇਗ ਚਲੇ ਸਿਖ
 ਮਾਨਹਮੀ॥ ਮੁਹਲੀ ਜਹੰ ਕਨ ਬਜਾਵਤ ਹੈ ਬਹੁ ਸੈ
 ਤਹ ਗੁਰੂ ਸੁੰਦਰ ਗਾਈ॥ ਤਹੀ ਤੋਂ ਤੋਂ ਸੋ ਕਹੇ ਚਲੀ ਯੈ ਕ
 ਛੁ ਸੰਕਰੋ ਨ ਮਨੈ ਬਿਜਨਸੀ॥ ਪਾਇਨ ਤੋਂ ਪੋਰੇ ਤ
 ਜਿ ਸੰਕਰਿ ਸੰਕਰੇ ਲੇਹਿ ਪਾਸ ਹਰੀ॥ ੨੫੬॥ ਸਦੇ
 ੨॥ ਸੰਕਰ ਕੁਛੁ ਨ ਕੋਹ ਮਨ ਮੈਂ ਤਜਿ ਸੰਕਰਿ ਸੰਕਰ
 ਲੇ ਸੁਨਿ ਮਾਨਨਿ॥ ਤੋਂ ਮੈਂ ਪ੍ਰੀਤ ਮਹਾ ਹਰੀ ਤਿਹ ਤੋਂ
 ਹੋ ਕਹੇ ਤੁਹਿ ਸੰਗ ਗੁਮਾਨਨਿ॥ ਨੈਨ ਬਨੈ ਤੁਮੋ ਸ
 ਗੋ ਸੁਧੋ ਮਨੇ ਤੀਛਨ ਮੈਂ ਨ ਕੀਸਨਨਿ॥ ਤਹੀ ਸੋ ਪ
 ਮ ਮਹਾ ਹਰਿ ਕੋ ਇਹ ਬਤਹੀ ਤੋਂ ਕੁਛੁ ਹਉਂ ਅਜਨ
 ਨਿ॥ ੨੫੭॥ ਸਦੇ ੨॥ ਮੁਹਲੀ ਜਦੁ ਬੀਰ ਬਜਾਵਤ
 ਹੈ ਕਬਿ ਸਿਖਾ ਮਕਹੈ ਅਤਿ ਸੁੰਦਰ ਠਠੇ ਗਾ॥ ਤਹੀ ਤੋਂ
 ਤੋਂ ਹੋ ਉਪਾਸ ਪਈ ਸੁਕਹਿਯੋ ਤਿਹਿ ਲਿਖਾਉ ਸੁਜਾ

ਇਕੈਰਓਗੈ। ਨਾਚਤੈਯੋਜਹੰਚੰਦ੍ਰਤਗਾਅਰੁਗਾਇਕੈ
 ਗ੍ਰਹਨਿਲੇਤਪੈਭੰਓਗੈ। ਤਹੀਤੋਬੇਗਚਲੈਸਜ
 ਨੀਤੁਮੇਗਬਿਨਹੀਗਸਲੁਦਤਅਓਗੈ॥ ੨੫॥ ੧੦੫॥
 ੨੫॥ ਤਹੀਤੋਬਾਦਬਾਦਾਇਲਿਓਤੇਗੈਮੈਬੇ
 ਗਚਲੈਨੰਦਲਾਬੁਲਾਵੈ॥ ਸਿਆਮਬਜਾਵਤੁ
 ਹੋਮੁਰਲੀਜਹੰਗ੍ਰਹਨੀਖੀਮਲਿਮੰਗਲਗਾਵੈ॥ ਸੇ
 ਰਠਸੁੰਧਮਲੁਗਬਿਲਾਵਲਾਸਿਆਮਕਹੈਨੰਦਲਾ
 ਲਾਗਿਛੁਵੈ॥ ਅਉਰਕੀਬਤਕਾਕਹੀਐਸੁਗਤਿਆ
 ਗਸਭੈਸੁਗਮੰਡਲਮਾਵੈ॥ ੨੫੬॥ ੧੦੬॥ ੨੫੬॥
 ੨੫੬॥ ਮੈਨਚਲੈਸਜਨੀਹਰਿਪੈਜੁਚਲੈ
 ਤਬਮੇਬਿਜਨਾਬਦੁਹਈ॥ ਮੇਸੰਗਪ੍ਰੀਤਤਜੀਜ
 ਦੁਨੰਦਨਚੰਦ੍ਰਤਗਾਸੰਗਪ੍ਰੀਤਲਗਾਈ॥ ਸਿਆਮ
 ਕੀਪ੍ਰੀਤਮਹਤੁਮਸੰਤਜਮਨਹਾਗੀਚਲੈਦੁਚ
 ਤਈ॥ ਤੋਗਬਿਨਨਹੀਖੇਲਤਹੈਕਹਿਓਖੇਲਹੰ
 ਜਾਹੁੰਗੀਪ੍ਰੀਤਲਗਾਈ॥ ੨੫੭॥ ੧੦੭॥ ੨੫੭॥
 ੨੫੭॥ ਪਇਪੈਤੁਮੇਸਜਨੀਅਤਹੀਮਨਭੀਤ
 ਗਮਨਨਕਈਐ॥ ਸਿਆਮਬੁਲਾਵਤਹੈਸੁਜਹੰ
 ਉਠਕੈਤਿਹੰਠਓਗਬੇਖੈਚਲਿਜੰਈਐ॥ ਨਾਚਤ
 ਤੈਜਿਮਗ੍ਰਹਨੀਖੀਨਚੈਐਤਿਮਅਓਉਹਿਭੰਤ
 ਹੀਗਈਐ॥ ਅਓਰਮੇਨਕਕਬਤਕੋਪੁਰਾਧੇ
 ਬਲਾਇਲਿਓਸੰਉਹਨਖੰਈਐ॥ ੨੫੮॥ ੧੦੮॥ ੨੫੮॥

॥ ੨੬੬ ॥ ਜੈ ਤੇਗ ਬਹਾਦਰ ਸੁਨ ਗੀ ਸਜ ਨੀਤ ਹਿਸੀ ਹਰਿਗੁ
 ਗਨਿ ਕੋਟ ਪਠਾਵੈ। ਬੀਸੀ ਬਜਾਵੈ ਤਤੁ ਕਰਾਅਰ
 ਆਪਕ ਹਭਯੋ ਮੰਗਲ ਗਾਵੈ। ਮੈਨ ਚਲੈ ਤਿਹ ਚਲੈ
 ਗਬਿਖੈ ਬ੍ਰਿਹਮਾ ਹਮਕੋ ਕਹਿਯੋ ਅਨਸੁਨੈ ਵੈ। ਅ
 ਉਸਖੀ ਕੀ ਕਹ ਗਨਤੀ ਨਹਿ ਜਾਉਗੀ ਉਹ ਗਿਆ
 ਪਨਾਵੈ॥ ੨੬੭ ॥ ੨੬੮ ॥ ਬਾਚਰ ਪੋਸੋ॥ ਸਦੈ ਯਾ॥ ਕ
 ਹੋਕੇ ਮਨ ਕਰੈ ਸੁਨ ਗੁਰਨੀ ਸਿਆਮ ਕਹੈ ਉਠੈ ਕਰਸੇ
 ਉ। ਜਾ ਕੇ ਕੀਇਹਿ ਹੋਇਖੁ ਸੀਸੁ ਨੀਯੈ ਬਲਿ ਕਜ
 ਕਰੇ ਅਬ ਜੋਉ। ਤਉ ਤੁਹਿ ਬੋਲ ਪਠਾਵੈ ਤਯੋ ਜ
 ਬਪ੍ਰੀਤ ਲਗੀ ਤੁਮ ਸੋਤ ਬਓਉ॥ ਨਤਗ ਸਾਬਿਖੈ
 ਸੁਨ ਗੀ ਤੁਹਿ ਸੀਨ ਹਿਗੁ ਗਨਿ ਸੁੰਦਰ ਕੋਉ॥ ੨੬੯ ॥
 ੨੭੦ ॥ ਸੰਗਤੋ ਰੋਪ੍ਰੀਤ ਘਨੀ ਹਰਿ ਕੀ ਸਭਾ
 ਨਤ ਪੈ ਕਛੁ ਨਾਹਿ ਨਈ॥ ਜਿਹੰ ਕੀ ਮੁਖ ਉਪਮ ਚੰਦ
 ਪ੍ਰਭਾ ਜਿਹੰ ਕੀ ਤਨ ਭਾਮਨੁ ਰੁਪਮਈ॥ ਤਿਹੰ ਸੰਗ ਕੋ
 ਤਿਆਗ ਸੁਨੈ ਸਜ ਨੀਗਿਹੰ ਕੀ ਉਠੈ ਤੁਹਿ ਬਟਲ
 ਈ॥ ਬ੍ਰਿਜਨ ਥਕੈ ਸੰਗ ਸਖੀ ਬਹੁ ਤੇਗੀ ਤੇ ਸੀਗੀ
 ਵਰਤਈ ਨਭਈ॥ ੨੭੧ ॥ ੨੭੨ ॥ ਬਾਚਰ ਪੋਸੋ॥ ਸਦੈ ਯਾ॥
 ਸੁਨ ਕੈਇਹੁ ਗੁਰਨੀ ਕੀ ਬਤੀ ਯਾ ਬ੍ਰਿਖਤ ਨੁਸਤ
 ਮਨ ਕੋ ਪਭਈ ਪੈ। ਕਨ ਬਿਨ ਪਠਾਈ ਗੀ ਯਾ ਹਮ
 ਰਉ ਨ ਕੋਉ ਠਬੀ ਚਪਈ ਪੈ। ਅਈ ਮਨ ਵਨਹੈ
 ਮਕੋ ਸੁਕਹੀ ਬਤੀ ਯਾ ਜੁਨਹੈ ਰਚਈ ਪੈ। ਕੋਪ ਕੋਉ

ਤਰੇਤਭਈ ਚਲਾਗੀ ਚਲਤੁ ਕਿਨਿ ਥੀ ਚਰਈ ਹੈ
 ॥੨੬੫॥ *ਚਕਾ ਜਮ ਮੈ ਦੋਹਾ ॥ ਮੈਨ ਪ੍ਰਤ ਹਰਿ ਪਾਸੁ ਤੀਸੁ ਨ*
 ਰੇਤਭਈ ਇਨ ਮਾਇ ਕਹਿਯੋ ਫਿਰਿ ਸੰਗ ਸੁਜਨੈ
 ॥ ਬੈਠਹੀ ਹਠ ਮਨ ਤੀਖਾ ਹਉ ਮਨਾਇ ਹੀ ਜੜੀ ਕੇ
 ਖੰਡੂ ਨ ਮਨੈ ॥ ਸਮਦੀ ਇਨ ਮਨੈ ਨਹੀ ਦਫ ਮਨੈ ਨਹੀ
 ਭਰਦੀ ਇਸਰ ਨੈ ॥ ਐਸੀ ਗਵਰ ਸੰਤੋਤ ਕਹਤੁ
 ਮਹੀ ਜੋ ਉਪ੍ਰਤ ਕਰਗਾ ਨ ਜਨੈ ॥੨੬੬॥ *ਚਕਾ ਜਮ ਮੈ ਦੋਹਾ ॥*
ਚਕਾ ਜਮ ਮੈ ਦੋਹਾ ॥ ਮੈਨ ਪ੍ਰਤ ਹਰਿ ਪਾਸੁ ਤੀਸੁ ਨ
 ਕੈਬਤੀ ਖਾਤ ਬੋਲ ਉਠੀ ਹੈ ॥ ਲਿਖਾਇ ਹੋਏ ਉਇ
 ਹਠ ਤਕਹਿਯੋ ਤੁਮਤੋ ਹਰਿ ਜੁ ਜੇ ਉਗ੍ਰਗੁਰੀ ਹੈ ॥ ਕਾ
 ਨ ਕੇ ਪਾਇਨ ਪੈਤ ਬਹੀ ਸੁਲਿਖਾ ਵਨ ਤਹੀ ਕੇ ਕਜ
 ਉਠੀ ਹੈ ॥ ਸੁੰਦਰਤ ਮੁਖ ਉਪਰਤੋ ਮਨ ਕੰਜ ਪ੍ਰਤ ਸਭ
 ਵਰ ਸੁਠੀ ਹੈ ॥੨੬੭॥ *ਚਕਾ ਜਮ ਮੈ ਦੋਹਾ ॥* ਹਰਿ ਪਾਇਨ ਪੈਇ ਹਠ
 ਤਕਹਿਯੋ ਹਰਿ ਜੁ ਉਹਿ ਕੇ ਛਿਗ ਹਉ ਚਲਿ ਜੈ ਹੈ ॥ ਜਾ
 ਹੀ ਉਪਵਤੋ ਮਾਇ ਹੈ ਸੁੰਦਰਤ ਹੀ ਉਪਵ ਮਨਾਇ
 ਲਿਖੀ ਹੈ ॥ ਪਾਇਨ ਪੈ ਬਿਨਤੀ ਅਨ ਕੇ ਰਿਝਵਾਇ ਕੇ
 ਸੁੰਦਰਗੁਰ ਮਨੈ ਹੈ ॥ ਆਜ ਹੀ ਤੇ ਛਿਗ ਅਨ ਮਿਲੈ
 ਹੋਜਾ ਲੇਖਾ ਏ ਬੇਨਤੁ ਮਹੀ ਨ ਕਹੈ ਹੈ ॥੨੬੮॥ *ਚਕਾ ਜਮ ਮੈ ਦੋਹਾ ॥*
 ਹਰਿ ਪਾਇਨ ਪੈ ਤਿਹੰ ਠਠ ਚਲੀ ਕਾ ਬੀਖਾ ਮਕਹੈ
 ਫੁਨ ਮੈਨ ਪ੍ਰਤਾ ॥ ਜਿਹੰ ਕੇ ਨਹਿ ਤੁਲਾ ਮਦੇ ਰਹੀ ਹੈ ਜਿਹੰ
 ਤੁਲਿ ਤੀਖਾ ਨਹਿ ਇਸਭਾ ॥ ਜਿਹੰ ਕੇ ਮੁਖ ਸੁੰਦਰਗੁਰ

ਤਹੈ ਇਹ ਭੰਤ ਲੈ ਸਤੀ ਖਵਾ ਕੀ ਅਭਾ ਮਨ ਚਰ
 ਕੁਰਗ ਕੇ ਕੇ ਹਰੀ ਮਧੁ ਭਕੇ ਸਭੇ ਪਨ ਖਾਹਿ ਲਭਾ ॥
 (੬੧) ॥ ੧੨੩੩ (੩੩੬੪ ੧੧) ੬੬੧ ॥ ਚਲਿ ਚੰਦ੍ਰਮੁ
 ਖੀ ਹਰਿ ਕੇ ਛਿਗ ਤੋਂ ਬਿਖ ਭਾਨ ਸੁਤਾ ਪਹਿ ਪੈ ਚਲਿ
 ਆਈ ॥ ਅਇਕੈ ਐਸੇ ਕਹਿਯੋ ਤਿਹ ਸੋ ਬਲ ਬੇਗ
 ਚਲੇ ਨੰਦ ਲਾਲ ਬੁਲਾਈ ॥ ਮੈਨ ਚਲੇ ਹਰਿ ਪਾਸ
 ਹਾ ਚਲੁ ਐਸੇ ਕਹਿਯੋ ਨ ਕਰ ਦੁਚਿਤਾਈ ॥ ਕਹੇ
 ਕੈ ਬੈਠ ਗਈ ਇਹ ਰਉ ਮੈ ਮੇਰੇ ਨ ਕ ਮਨੇ ਚਿੰਤ ਚੁਰਾ
 ਈ ॥ ੧੭੦ ॥ ਮ ੬੬੧ ॥ ਜਿਹੰ ਪੇਸ਼ ਘਟਾ ਘਟ ਅਏ ਘ
 ਨੇ ਚਹੁ ਓਰ ਨ ਮੈ ਜਹੰ ਮੇਰੇ ਪੁਕਾਈ ॥ ਨ ਚਤਹੰ ਜਹੰ ਮ
 ਗਨਿ ਖਾਤਿ ਹੰ ਪੇਖਿ ਘਨੇ ਬੇਗੀ ਮਨ ਵੈਗ ॥ ਤਉ ਨ
 ਸਮੈ ਜਦੁ ਗਇ ਸੁਨੇ ਮੁਹ ਲੀਕੇ ਬਜਾਇ ਕੈ ਤਹਿ ਚਿ
 ਤੈਗ ॥ ਤਹਿ ਤਿ ਬੇਗ ਚਲੇ ਸਜਨੀ ॥ ਤਹੰ ਕਉ ਤਕੈ
 ਹਮ ਜਾਇ ਨਿਹੰ ॥ ੧੭੧ ॥ ੬੬੬੧ ॥ ਤ ਤੇ ਨ ਮਨ ਕਰੇ
 ਸਜਨੀ ਹਰਿ ਪਾਸ ਚਲੇ ਨਹੀ ਸੰਕ ਬਿਚੋਗ ॥ ਬਤ
 ਧਰਮ ਸੁੰਦਰੀ ਮਨੈ ਅਪਨੇ ਮਨ ਮੈਨ ਕਛੁ ਹਠ ਧਰਮ ॥
 ਕਉ ਤਕ ਕਨੇ ਕੇ ਦੇਖਨੇ ਕੇ ਤਿਹੰ ਕੇ ਜਸ ਪੈ ਕ ਬਿਖਿ
 ਮਉ ਚੋਗ ॥ ਕਹੇ ਕੈ ਠਹੀ ਹਠ ਕੈ ਕਹਿਯੋ ਦੇਖਨ
 ਕਉ ਮਗਿਯੋ ਮਨ ਸੋਗ ॥ ੧੭੨ ॥ ਮ ੬੬੬੧ ॥ ਹਰਿ ਪਾਸ ਨ
 ਮੈ ਚਲੇ ਹੰ ਸਜਨੀ ਪਿਥਿ ਬਕੁ ਹੰ ਕਉ ਤਕ ਜੀਅ
 ਨ ਮੈਗ ॥ ਸਿਖ ਮਰਚੇ ਸੰਗ ਅਉਰ ਤੀਖਾ ਤਜੈ ਕੇ ਹਮ

ਸੋਢਨੇਨਹਧੇਨੋਗਾਚੰਡਤਗੁਕੇਸੰਗਕਹਿਯੋਨ
 ਹਿੰਨਗੀਕਹਾਮੁਹਿਨੈਨਨਹੋਗਾਤਤੰਨਪਾਸਚਲੇਹਿ
 ਹੰਢੁਓਠਿਜਾਹਿਜਓਓਮਗਿਯੋਮਨਤੋਗੋ॥੨੦॥੩॥੮॥
 ੧੨੩੪੫੬੭੮੯੧੦੧੧੧੨੧੩੧੪੧੫੧੬੧੭੧੮੧੯੨੦
 ਏਕਾਵਨੈਕਜਦੁਰਾਇਪਠਾਈ॥ਤਹੀਤੋਹੰਓਸਤ
 ਗੁਰਗਨੇਤੋਓਠਕੈਤਬਹੀਤੁਮੇਪਹਿਅਈ॥ਤੁੰਅ
 ਭਿਮਨਕੈਬੈਠਹੀਨਹਿਮਨਤਹੈਕਛੁਸੀਖਪਰਾਈ
 ॥ਬੇਗਚਲੇਤੁਹਿਸੰਗਕਹੇਤੁਮੇਮਗਹੇਰਤਠਾਢ
 ਕਨਾਈ॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥
 ਲਿਹੰਗੀਸਖੀਤੁਕਾਭਯੋਜਓਤੁਹਿਬਾਤਬਨਾਈ
 ॥ਸਿਆਮਨਮੇਹੰਤੁਪਾਸਪਠੀਇੰਬਾਤਨਤੋਕਪਈ
 ਲਾਖਿਪਾਈ॥ਭੀਕਪਈਤੁਕਾਭਯੋਗੁਰਗਨਿਤੁੰਨਲ
 ਬੈਕਛੁਪੀਰਪਰਾਈ॥ਯੋਕਹਿਕੈਸਿਰਨਿਆਇਗੀਕ
 ਹਿਐਸੋਨਮਨਪਾਖਿਕਹੰਮਈ॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥
 ੧੧੧੨੧੩੧੪੧੫੧੬੧੭੧੮੧੯੨੦੧੧੧੨੧੩੧੪੧੫੧੬੧੭੧੮੧੯੨੦
 ਲਮੈਹਰਿਕਪਹਿਯੋਕਹਿਅਈ॥ਹਿੰਨਅਤੁਰਸੀ
 ਬਿਜਨਬਹੰਓਲਿਖਾਵਤੋਓਹੰਓਜਾਇਮਨਾਈ॥ਇ
 ਤਤੁਕਾਮਾਨਹੀਸਜਨੀਹਰਿਪੈਤੁਚਲੇਤਜਕੇਦੁ
 ਚਿਤਾਈ॥ਤਿਬਿਨਮੈਏਨਜਾਇਗਯੋਕਹਿਯੋਜਾਨ
 ਤਹੈਕਛੁਬਾਤਪਰਾਈ॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥
 ਹੁਤੀਤੁਕਾਭਯੋਗੁਰਗਨੇਅਈ॥ਨਪੁਛਕਹਿਯੋਕਛੁ

ਮੇਰੀ ਜਾਹਿਕਹਿਯੋ ਫਿਰਕੈ ਹਰਿਪੈ ਇਹ ਤੇ ਕਛੁ ਲ
 ਜਨ ਲਗਤ ਤੇਗੀ ਮੇਰੀ ਖਤੀ ਜਦੁਗਾਇ ਪੈ ਯੋਕ
 ਬਿਸਮੁ ਮੁਕਹੈ ਕਹੀਯੋ ਸੁ ਅਹਿਗੀ ਚੰਡਗਾ ਸੰ
 ਗਪ੍ਰੀਤ ਕਰਤੁ ਮਸੈ ਨਹੀ ਪ੍ਰੀਤ ਕਹਿਯੋ ਪ੍ਰਭ ਮੇਰੀ॥
 ੨੫੫॥ ਸਦੈ ਯਾ ਸੁਨਿ ਕੇਇ ਹਰਾ ਪਕਕੀ ਬਤੀ ਯੀ
 ਤ ਬੋਲੈ ਤੁਹਾਗਨਿ ਪਾਇ ਨ ਲਗੀ॥ ਪ੍ਰੀਤ ਕਹਿਯੋ
 ਹਰ ਕੀਤੁ ਮਸੈ ਹਰਿ ਚੰਡਗਾ ਹੁਸੈ ਪ੍ਰੀਤ ਤਿਯਾਗੀ॥
 ੨੫੬॥ ਓਨ ਕੀ ਕਬਿਸਿਆ ਮਸ ਬੁਧ ਕਹੈ ਤੁਹਿ ਦੇਖਨ
 ਕੇਰਸ ਮੈ ਅਨੁਗੀ॥ ਤਹਿ ਤਿੰਬਲ ਬਲਾਇ ਲਿਖੇ
 ਤੇਰੀ ਮੈ ਬੋਲ ਚਲੇ ਹਰਿ ਪੈ ਬਡਤਗੀ॥ ੨੫੭॥ ਸਦੈ
 ਬਿਜਨ ਬਬੁਲਾ ਵਤ ਪੈ ਚਲੀਯੈ ਕਛੁ ਜਨਤ
 ਹਿਰਸ ਬਤ ਅਖਾਨੀ ਨਹੀ ਪੀਵਤ ਪਾਨੀ॥ ਤੁਹਿ ਇਹ
 ਤੰਤ ਕਹੈ ਮੁਖ ਤੇ ਨਹਿ ਜਵਾਹੀ ਹਉਹਰਿ ਪੈ ਇਹ
 ਬਨੀ॥ ਤਹਿ ਤਿੰਬਲ ਤਹਿ ਸਜਨੀ ਅਬਾਜੇ ਬਨ
 ਪਾਇ ਭਈ ਹੋਇ ਵਾਨੀ॥ ੨੫੮॥ ਸਦੈ ਯਾ ਮਨ ਕਰਿ
 ਮਨ ਬੀਚਰੀ ਯਤਾ ਬੈਠਹੀ ਹਿਤ ਸਿਆ ਮੁਕੁ
 ਗੀ ਬੈਠਹੀ ਬਕਾਯਾਨ ਪਰੇ ਸਭ ਜਨਤ ਪ੍ਰੀਤ ਕੇ
 ਭਾਵਨ ਨੇਗਾ ਤੇ ਸੰਗਤ ਉਮੈ ਕਹਿਯੋ ਸਜਨੀ ਕਹਿ
 ਬੈਰੁ ਜਉ ਉਮਗਿਯੋ ਮਨ ਮੇਰੀ॥ ਆਵਤ ਹੋਇ ਮ
 ਮੇਰੀ ਮੈ ਦਿਨ ਚਰੇ ਪਹੁੰਨੇ ਜੋ ਬਨ ਤੇਰੀ॥ ੨੫੯॥
 ਸਦੈ ਯਾ ਤੇਰੇ ਨਾਮ ਚਲੇ ਉਠ ਕੈ ਕਬਿਸਿਆ ਮ

ਤੇਰੀ ਕੀ ਮੈ ਨਿਹਰਤੀ ਤੁਮਰੀ ਬਨੀ

ਸੋਊਸੁਕਲਗਨਭਗੀ॥ ਤਤੋਗੀਹਠਿਬੈਠਤੀਯ
 ਉਨਕੋਕਛੁਗੋਗਨਅਪਨਖਗੀਜਿਬਨਕੋਜੁਗਮ
 ਨਕਰੀਤਿਭੋਬਨਕੀਸੁਰਸਾਇਹੋਗੀਤਿਤਜੋਰੇ
 ਸੋਊਯੋਗਮਿਯੋਜਿਮਕਧਪੈਡਬਧਧਬਰਜੋਗੀ॥
 ੨੧॥ ਸੁਧੋਯਾਨੈਨਕੁਗਨਸੇਤੁਮੋਸਮਕਹਰੀ
 ਕਟਿਗੀਸੁਨਹੋਯਾਅਨਨਸੁਰਹੋਸਸਿਸੋਜਿਹੋਕੀ
 ਕੁਨਕੀਬਬਰਬਰਕੋਯੋਬੈਠਗੀਹਠਬਧਧਨ
 ਤਿਹੋਤੋਕਛੁਅਪਨਹੀਸੁਨਖੋਯੋਏਤਨਸੇਤੁਹਿ
 ਬੈਠਕਹਿਯੋਹਿਸੋਧਏਤੁਮੋਕਹੁਯੋਯੋ॥ ੨੨॥ ਸੁ
 ਧੋਯਾਸੁਨਕੋਏਹੁਗਨਿਕੀਬਤੀਯਬਿਖਭਨ
 ਸੁਤਅਤਿਹੋਸਭਗੀਨੈਨਨਚਾਇਚਛਾਇਕੋਭ
 ਉਹਨਪੋਮਨਮੈਸੰਗੋਧਯਜਗੀਸੋਊਅਈਮਨ
 ਵਨਗੁਗਨਿਬੀਤਿਹੋਸੋਬਤੀਯਾਇਮਪੈਉਚਗੀ॥
 ਸਖੀਕੋਯੋਕੋਯੋਧਿਪਸਚਲੋਹਿਕੀਕਛੁਮੋਪਰ
 ਵਹਪਰੀ॥ ੨੩॥ ਸੁਧੋਯਾਯੋਏਹੁਉਤ੍ਰੇਤਤਈਤ
 ਬਯਾਬਿਧਿਸੋਊਨਬਤਕਗੀਯਾਧੋਬਲਾਏ
 ਲਿਖੋਸੋਕੋਗਨਹਿਕਿਯੋਕੋਪਕੋਸੰਗਭਰੀਯੋਤ੍ਰੇ
 ਰਾਗਨਹੀਕਹਿਕੋਉਤੋਰਤਪੈਧਿਪਚੰਦਰਗੀਯੋ॥
 ਤੁਨਕੋਧਪਵਹਹੀਹੋਕੋਤੁਮਹੀਪਰਵਹਪਰੀਯੋ
 ੨੪॥ ਸੁਧੋਯਾਯੋਕਾਯੋਬਤਕਹੀਫਿਰੋਤ੍ਰੇਉਤਖ
 ਗਚਲੋਚਲਿਹੋਹੋਸੋਜੋਗੀ॥ ਤਹੀਕੋਨੈਨਲਗਇਹੋ

ਠਓਹੋਜੇਉਸਭਲੇਗਨਕੇਸਭੇਗੀ॥ ਤਕੇਨਪਾਸ
 ਚਲੈਸਜਨੀਉਨਕੇਕਛੁਜੈਹੈਨਾਪਨਖੇਗੀ॥
 ਤ੍ਵੈਮੁਖਗੀਬਾਲਿਦੇਖਨਕੇਜਦੁਗਾਏਕੈਨੈਨਭੇਦ
 ਦੁਹੁਛਿਓਗੀ॥੨੮੫॥ਸਵੇਖ॥ਪੇਖਤਹੈਨਹਿਅਓ
 ਗਤੀਖਾਤਮੋਈਸੁਨੇਬਾਲਿਪਥਨਿਹੈ॥ਤੋਹੀ
 ਧਿਆਨਖਿਖੈਅਟਕੇਤੁਮਗੀਹੀਕਿਧੈਬਾਲਿਬਤ
 ਉਚੈਗਾ॥ਤੁਮਗਿਰੈਕਬਹੁਪਗਨੀਕਰੈਮਧਆ
 ਪਨਆਪਸੰਭਗੈ॥ਤਉਨਸਮੈਸਖੀਤਹਿਥਿਚ
 ਸਿਕੈਖਿਆਮਜੁਮੈਨਕੇਮਾਨਨਿਵੈ॥੨੮੬॥ਸਵੇਖ॥
 ॥ਤਤੋਨਮਾਨਕੇਸਜਨੀਉਠਬੇਗਚਲੇਕਛੁਸੰ
 ਕਨਅਨੋ॥ਸਿਆਮਕੀਬਾਤਸੁਨੇਹਮਤੋਤੁਮੋਹਿ
 ਤਮੈਅਪਨਚਿਤਮਨੀ॥ਤੋਹੀਧਿਆਨਠਸੇਹਗਿਜੁ
 ਕਹਿਕੈਮਨਸੇਕਅਸੇਕਬਹੋਨਾ॥ਮੁਝਗੀਅਬ
 ਲਾਕਹਿਮਾਨਕਛੁਹਿਕੈਨਹੀਹੋਤਪਛੋਨੋ॥੨੮੭॥
 ਸਵੇਖ॥ਗੁਣਗਨਿਕੀਸੁਨਿਕੈਬਤੀਖਾਤਬਗਧਿ
 ਕਉਤਰੈਤਭਈ॥ਕਿਹੋਤਕਹਿਯੋਤਜਕੈਹੀ
 ਪਾਸਕੋਹਿਯੋਤੁਮਗੀਪਉਕਹਗਤਿਹੈਹੈਦਈ॥ਸ
 ਖੀਅਓਹਨਨਾਮਸੁਮੁਖਪਰੇਨਲਖੈਇਹੰਓਹੁ
 ਕਿਮੁਝਗਈ॥੨੮੮॥ਸਵੇਖ॥ਸੁਨਕੈਬਖਭਨਸੁ
 ਤੋਕਕਹਿਯੋਇਹੰਤਤੋਸੇਗੁਣਨਿਉਤੋਰੀਨੋ॥ਗਿਸੁ
 ਨਿਗੁਣਨਿਸੇਬਤੀਖਾਤਿਨਹੁਸੁਨਸੁਓਨਸੁਨੈਬ

ਮਨਵਨਮੁਖੇਕਜਾਧੀ॥
 ਨੇਹੋਓਚਲਿਹੋਹਧਿਪਸ

ਕੀਨੋ ਮਹਿਕੈ ਮੁਖ ਤੇ ਕਿਤੁ ਮੁਕੁ ਮੈ ਮੁਕੁ ਤੁਹੀ
 ਮਨ ਮੈ ਕਾਰੀ ਨੈ ਮੈ ਜਦੁ ਗਇ ਕੀਤੇ ਜੀਅਈ ਸੁਨ
 ਤੈ ਜਦੁ ਗਇ ਸੋ ਹਠ ਕੀਨੋ ॥ ੨੮ ॥ ਜਦੁ ॥ ਯੈ ਕਹਿ
 ਕੈ ਇਹ ਤੇ ਤਕਹਿ ਯੈ ਚਲ ਯੈ ਉਠੈ ਬਲਿ ਸੰਕਨ
 ਅਨੀ ਭੀ ਸੋ ਤਧ ਨੇ ਹਰ ਕੇ ਤੇ ਤੇ ਤੁਮਹੁ ਕ
 ਹਿਯੋ ਸੰਚੀ ਜੋ ਨੈ ॥ ਪਾਇਨ ਤੇ ਹੋ ਲਲਨ ਹਰੁ
 ਹਰ ਕੇ ਬਹੁ ਫੁਨ ਮੈਨਾ ਤੇ ਤੇ ਨਿਸੰਕ ਚਲੇ ਤਜ
 ਸੰਕ ਕੇ ਪਹਿਰੀ ਵਹੁ ਪ੍ਰੀਤਿ ਪਛੋਨੇ ॥ ੨੯ ॥ ਜਦੁ ॥
 ਕੁਜਨ ਮੈ ਸਖੀ ਸਸ ਮੈ ਹਰਿ ਕੇ ਲਕੇ ਤੁਮ ਸੰਬਨ
 ਮੈ ॥ ਜਿ ਤੇ ਨੇ ਉਨ ਕਹਿ ਤੈ ਤੁਹਿ ਮੈ ਤੇ ਤੇ ਨਹੀ ਅ
 ਧਰੇ ਤੇ ਨ ਮੈ ॥ ਮੁਹਣ ਇਗੇ ਬਿਨੁ ਤੈ ਹਰਿ ਜੂਨ
 ਹੀ ਬੇਲ ਤੈ ਫੁਨ ਗੁਨ ਮੈ ॥ ਤੇ ਤੇ ਫੁਨ ਬੇਗਨਿ
 ਸੰਕ ਚਲੇ ਕਰ ਕੈ ਸੁਧ ਪੈ ਬਨ ਰੀ ਮਨ ਮੈ ॥ ੩੦ ॥ ਜਦੁ ॥
 ਮਾ ਮਿ ਮ ਬੁਲਾਵ ਤੈ ਚਲੀ ਯੈ ਬਲ ਪੈ ਮਨ
 ਮੈ ਨ ਕਛੁ ਹਠ ਕੀਜੈ ॥ ਬੈਠ ਹੀ ਕਰ ਮਨ ਧਨ ਕਛੁ
 ਅਉਰ ਨਹੁ ਕੋ ਕਹਿ ਯੈ ਸੁਨ ਲੀਜੈ ॥ ਤੇ ਤੇ ਹਠ ਬਾਤ
 ਕੋ ਤੁਮ ਸੋ ਇਹ ਤੇ ਨ ਕਛੁ ਤੁਮ ਕਹਿ ਯੈ ਛੋ ਜੈ ॥ ਨੈ
 ਕੁਨਿ ਹਰਿ ਕਹਿ ਯੈ ਹਮ ਓਹ ਸਭੇ ਤਜਿ ਮਨ ਅਥੈ ਹੰ
 ਸਿਦੀ ਜੈ ॥ ੩੧ ॥ ਜਦੁ ॥ ਮੈ ਨਹੁ ॥ ਮੈ ਨਹੁ
 ਸੋ ਹਰਿ ਪਸ ਚਲੇ ਨਹੀ ਜਉ ਤੁਹਿ ਸੀ ਸਖੀ ਕੋਟ ਕਾ
 ਵੀ ॥ ਮਾ ਇਉ ਪਵ ਮਨੇ ਕਰੈ ਅਰੁ ਪਾਇਨ ਉਪਰ ਸੀ

ਸਨਿਵਾਵੈ॥ ਮੈਕਬਹੁਨਹਿਜੰਉਤਹੁਤੁਹਿਸੀ
 ਕਹਿਕੋਟਿਕਬਾਤਬਨਵੈ॥ ਅੰਗਰੀਕੋਨਗੈਨਗ
 ਨਤੀਬਲਿਆਪਨਸਿਆਮਜੁਸੀਸਫੁਕਵੈ॥ ੨੨
 ੨੨॥ ਪ੍ਰਤਿਭਤਰਬਾਜਾਸਵੰਯਾਜੋਇਨਅੰਸੀ
 ਕਹੀਬਤੀਖੰਤਬਹੀਉਨਗੁਰਨਯੋਕਹਿਯੋਰੀ
 ॥ ਜਉਹਮਬਤਕਹੀਚਲੀਯੈਤੁਕਹੈਹਮਸਿਆਮ
 ਸੋਪ੍ਰੀਤਹੋਛੇਗੀ॥ ਸਿਆਮਸੀਮਾਈਕਹਾਕਹੀਯੈਇ
 ਹੋਸਾਬਕਹੈਹਿੰਤਵਾਚੋਜੇਗੀਭਿਜਤਹੈਹਮਕੋਇ
 ਹੰਪੈਇਹਸੀਤਿਹੰਕੇਪਹਿਗੁਰਨਿਬੋਗੀ॥ ੨੨੪॥ ਮੁਦ
 ੨੪॥ ਭੋਜਤਹੈਇਹੰਪੈਹਮਕੋਇਹੁਗੁਰਨਿਰੁਪਕ
 ਮਾਨਕੈਗਾ॥ ਏਹਜਾਨਤਹੈਘਟਹੈਹਮਤੋਤਿਹੰਤੋ
 ਹਠਬਾਧਗੀਨਟੈਗਾ॥ ਕਬਿਸਿਆਮਪਿਖੋਇਹੰਗੁ
 ਗਨਿਕੀਮਤਿਸਿਆਮਕੋਕਪਤੋਪੈਨਡੇਗਾ॥ ਤਿਹੰਸੋ
 ਬਲਿਜੰਉਕਹਾਕਹੀਯੈਤਿਹੰਲਿਆਵਹੁਯੋਮੁ
 ਖਤੋਉਚਰੈ॥ ੨੨੫॥ ਮੁਦ੨੫॥ ਸਿਆਮਕੋਸਖੀ
 ਅਉਰਸੋਪ੍ਰੀਤਤਬੈਇਹੁਗੁਰਨਿਭੁਲਪਛਨੈ॥
 ਵਕੋਕੀਏਬਿਨਗੀਸਜਨੀਸੁਗਹੀਕਹਿਕੋਸੁਕਹਿ
 ਯੇਨਹੀਮਨੈ॥ ਯਾਕਬਿਸਾਏਡੈਮਨਤੈਤਬਹੀ
 ਇਹਮਨਹਿਕੋਫਲਜਨੈ॥ ਅਤਖਿਸਾਇਘਨੀ
 ਅਕੁਲਾਇਕਹਿਯੋਤਬਹੀਇਹੰਮਨੈ॥ ੨੨੬॥ ਮੁ
 ੨੬॥ ਯੋਸੁਨਕੈਬਿਖਤਨਸੁਤਾਤਿਹੰਗੁਰਨਿਕੋ

ਮਨੈਤ

ਏਮਉਤਰੀਨੋ॥ ਪ੍ਰੀਤਕਰੀਹਰਿ ਚੰਦ੍ਰਤਗਾਸੰਗਤ
 ਉਹਮਉ ਅਸਮਾਨਸੁਕੀਨੋ॥ ਤਉ ਸਜਨੀਕਹਿਯੋ
 ਕੁਠਹੀ ਅਤਿਕ੍ਰੋਧਬਛਿਯੋਹਮੇਜਬਜੀਨੋ॥ ਤਿ
 ਤਕਹੋ ਬਿਨਹੀਹਰਿ ਅਗੋਉ ਮੇਹੁ ਸੰਨੇਹ ਬੇਦਕ
 ਹੋਰੀਨੋ॥ ੨੬॥ ੨੭॥ ਖੰਕਹਿ ਗੁਰਨਿ ਸੰਬਤੀ
 ਖੰਕਬਿਸਿਆਮਕਹੈ ਫਿਰ ਅਸੇਕਹਿਯੋਹੈ॥ ਜਾਹਿ
 ਗੀਕਹੈ ਕੰਬੈ ਭੀਹੈ ਗੁਰਨਿ ਤੋਰਕਹਿਯੋ ਅਤਿਹੀ
 ਮੈਸਹਿਯੋਹੈ॥ ਬਤਕਹੀ ਅਤਹੀ ਸਕੀਤਹਿ ਤਿ
 ਕਨੈ ਸੋਸਖੀ ਚਿਤਚਹਿਯੋਹੈ॥ ਤਹੀ ਤੋਹਉ ਨਚ
 ਲੈ ਸਜਨੀਹ ਮੇਸਹਿ ਸੋਸਕਉ ਨਹਹਿਯੋਹੈ॥ ੨੮॥
 ੨੯॥ ਖੰਕਹਿ ਸੁਨਉਤਰੇਤਭਈ ਕਬਿਸਿਆ
 ਮਕਹੈ ਹਰਿਕਹਿ ਤਕੋਗਾ॥ ਕਨਕੇਭੇਜੇਤੋ ਖਾਪਹਿ
 ਆਇਕੈਕੈ ਮਨਵਨੈਕ ਅਤਿਛੋਗਾ॥ ਸਿਆਮ
 ਚਕਰਮਨੈ ਤਨਜੋ ਸੁਨਗਾਇਹੰਤ ਕਹੈ ਮਨਮੋਹ
 ॥ ਤਹੀ ਨੇਹਗਨਿਹ ਗੁਨੈ ਸਸਿਸੇ ਮੁਖਦੇਖਤੁਹੈ
 ਹੈਗੀਤੋ॥ ੩੦॥ ੩੧॥ ੩੨॥ ਦੇਖਤਹੈਤੁ
 ਕਹਾਭੇਗੁਰਨਿ ਮੈਨਕਹੈ ਖੰਕਹਿਯੋਹੈ ਪਹਿਜੈਹੰ
 ॥ ਕਹੈਕੇਕਾਜਉਗੁਰਨੀ ਸਹਿਯੋ ਅਪਨੈਪਤਿਦੇ
 ਖਅਪੈਹੈ॥ ਸਿਆਮਰਚੇ ਸੰਗ ਅਉਰ ਤੀਖਾਤਿਹੰ
 ਕਪਹਿਜਾਇਕਹਾਜਸਪੈਹੈ॥ ਤਤੋਪਧਗੁਰੀਸਜ
 ਨੀਹਰਿਕੋਨਹਿਜੀਵਤੁਪਦਿਖੈਹੈ॥ ੩੩॥ ੩੪॥

ਰਾਜਸੀਸਵੰਯਾ॥ ਯੋਜਬਤੰਸੁਨੀਬਤੀਯਾ
 ਉਠਕੈਸੋਭੁਨਰਲਲਪਹਿਅਈ॥ ਅਇਕੈਐ
 ਸੇਕਹਿਯੋਹਿਪੈਹਿਜੁਨਹਿਮਨਤਮੁਕੁਮਨ
 ਈਕੈਤਜਿਵਹਿਚੇਇਨਸੰਨਹੀਅਪਨਜਾ
 ਇਕੈਇਯਾਇਮਨਈ॥ ਯੋਸੁਨਿਬਤਚਏਤ
 ਤੰਕੋਕਬਿਸਿਯਾਮਕਰੈਹਿਅਪਹੀਧਈ॥ ੩੦੧॥
 ਮਦ੨॥ ਅਉਗਨਗੁਨਿਕੋਉਪਰੀਚਲਿਕੈਹ
 ਹਿਜੁਤਬਅਪਹਿਅਈ॥ ਤਹੀਕੋਰੁਪਨਿਹਤ
 ਹੀਬਿਖਤਨਸੁਤਮਨਮੈਸੁਖੁਪਈ॥ ਪਇਯ
 ਨਸੁਖਪੈਮਨਮੈਅਤਿਉਪਰਮਨਸੰਬੋਲਸੁਨ
 ਯੋ॥ ਚੰਦੁਤਗਾਹੁਸੰਕੇਲਕਰੈਹਿੰਠਥੰਤੰਜੇਲ
 ਜਹਿਅਈ॥ ੩੦੨॥ ਯੋਏਚੰਦੁਤਗਾਹੁ
 ਹਸਹਿਕੇਯੰਤਜਿ ਚੰਦੁਤਗਾਚਲਿਕੈਹਮਰੇਪ
 ਹਿਕਿਯੋਕਹਿਯੋਅਈ॥ ਕੇਯੰਹਿੰਗੁਨਿਕੀਸਿ
 ਖਮਨਕੈਅਪਨਹੀਉਠਕੈਸਖੀਧਈ॥ ਜਾਨਤ
 ਥੀਕਿਬਡੇਠਗੋਇਨਬਤਨਤੰਅਤਹੀਲਖਿ
 ਪਈ॥ ਕੇਯੰਹਮਰੇਪਹਿਅਯੋਕਹਿਯੋਹਮਤੰਤ
 ਮਕੈਨਹੀਬੋਲਪਠਈ॥ ੩੦੩॥ ਕਨੁਜਬ
 ਰਾਏਸੀਸਵੰਯਾ॥ ਯੋਸੁਨਉਤਰੇਤਤਯੋਨਹਿ
 ਹੀਤਹਿਗੁਨਿਬੋਲਪਠਈ॥ ਨੈਨਨਕੈਕਰਿਭਵ
 ਘਨੇਸਸੋਹਮਰੇਮਨੁਅਮ੍ਰਿਗਘਈ॥ ਤੋਬੋਰ

ਕੜ

ਗੇਨਸੋਸੁਨੀਯੈਬਲਾਅੰਗਜਗਿਯੋਸੁਗਯੋਨਬਚ
 ਯੋਤਿਰਬੁਲਾਯੋਨਅਯੋਰੀਤਿਹੰਭੁਰਜਰ
 ਕਹੰਸੇਕਨਅੰਯੋ॥ ੩੦੪॥ ਰਧਾਯਚਰਾਯਗੋਮ
 ਯੋਮ॥ ਸੰਗਫਿਰੀਤੁਮੇਹਰਿਬੇਲਤਸਿਖਾਮਕ
 ਰੇਕਬਿਅਸਰਤੀਨੀ॥ ਲੋਗਨਕਉਪਹੰਸਸ
 ਹਿਯੋਤੁਹਿਮੁਹਤਚੀਨਕੈਅਉਗਨਚੀਨੀ॥ ਹਿਤਕ
 ਹਿਯੋਅਤਹੀਤੁਮਸੰਤੁਮੁੰਤਜਿਹੇਤਰਸਇ
 ਹਰੀਨੀ॥ ਪ੍ਰੀਤਕਰੀਸੰਗਅਉਰਤੀਯਕਹਿਸੁਸ
 ਲਯੋਅਖਿਖੀਤੁਰਲੀਨੀ॥ ੩੦੫॥ ਕਨ੍ਹਪੁਰੀਚ
 ਸਵਰਾ॥ ਮੇਹੋਪਨੇਹਿਤਹੈਤੁਮਸੰਸਖੀਅਉਰ
 ਕਿਸੀਨਹਿਗੁਗਨਿਮਹੀ॥ ਤੇਰਖੇਤੁਹਿਦੇਖਤੁਹੰ
 ਬਿਨੈਤੁਹਿਮੁਹਤਕੀਪਰਛੰਯੋ॥ ਯੋਕਹਿਕਨ
 ਗਹੀਬਹੀਯੰਚਲੀਯੋਹਮਸੰਬਨਮੈਸੁਖਧਰੀ
 ॥ ਹਰਚਲਾਮੇਰੀਸੰਭੁਮੇਰੀਸੰਭੁਮੇਰੀਸੰਭੁਤੇਰੀਸੰ
 ਭੁਤੇਰੀਸੰਭੁਹੀਜੁਨਹੀ॥ ੩੦੬॥ ਮਧੋਦਰੀਯੋਕਹਿ
 ਕਨ੍ਹਗਹੀਬਹੀਯੰਤਿਹੰਲੋਗਨਕਉਗੀਅਰਸਜੇ
 ਹੀਕਿਹਸੀਜਿਹੰਕੀਕਟਿਹੈਜਿਹੰਅਨਨਪੈਸਸਿ
 ਕੇਟਕਕੋਯੋ॥ ਐਸੇਕਹਿਯੋਚਲੀਯੋਹਮੇਰੀਸੰਗਜੇ
 ਸਭਗੁਗਨਿਕੋਮਨਮੋਹੈ॥ ਯੋਕਹਿਰੇਕਹੋਕੋਰੇਬਿ
 ਨਤੀਸੁਨਿਹੈਤੁਹਿਲਾਟਾਹੀਯੋਮਧਿਜਹੈ॥ ੩੦੭॥
 ਮਧੋਦਰੀ॥ ਕਹੋਉਗਨਦੇਤਸਖੀਕਹੋਯੋਪ੍ਰੀਤਯ

ਨੀਹਮਸੀਸੰਗਤੈਗਾਨਾਕਤੁੰਤਮੀਮਨਮੈਕ
 ਛੁਬਤਨਚੰਦੁਤਗਾਮਨਮੇਗਾ। ਤਤੋਉਤਤ
 ਜਿਮਨਸੁਭੈਚਲਿਖੇਲਾਂਹਿਪੈਜਮਨਤਦਕੇਰੇ
 ॥ ਮਨਤਹੈਨਹੀਬਤਹੀਬਿਹਤੁਹੈਬਿਹ
 ਹੀਜਨਦੇਗੇ॥ ੩੦॥ ਸਦਾ॥ ਤਿਖਾਗਕਹਿਯੋਅ
 ਬਮਨਸਖੀਹਮਤੁੰਤਮੁੰਬਨਬੀਚਪਧਗੈ
 ਨਾਕਤੁੰਗੀਸੀਮਨਮੈਨਹੀਅਨਤੀਖਾਮਨਬਾ
 ਤਹਮਗੈ। ਤਤੋਅਸਕੇਸੁਖਸੁਨੰਬਲਤੀਰ
 ਨਰੀਸਭਸੰਕਹਿਭੈਗਾ। ਯਤੋਨਅਉਰਤਲੀ
 ਕਛੁਹੈਮਿਲਕੈਹਮਮੈਨਕੇਮਨਤਿਵਗੈ॥ ੩੧॥
 ਸਦਾ॥ ਕਾਨ੍ਹਸਤੁਹੈਅਤਹੀਬਿਖਤਨਸੁ
 ਤਾਛਿਗਬਤਉਚਗੀ। ਤਹਿਮਨੀਹਰਿਬਤਸੋ
 ਉਤਿਨਮਨਕੀਬਤਬਿਰਕਹਿਭੈਗੀ। ਹਥਹਿ
 ਸੰਬਹੀਯੰਗਹਿਸਿਖਾਮਸੁਅੰਸਕਹਿਯੋਅਬ
 ਖੇਲਾਂਹਿਯਾਗੀ। ਕਾਨ੍ਹਕਹਿਯੋਤਬਰਾਧਕਸੋਹਮ
 ਹਸੰਗਕੇਲਕਰੇਮੇਗੀਯਾਗੀ॥ ੩੨॥ ਸਦਾ॥ ਚਕ
 ਨੇਸੀ॥ ੩੩॥ ਸੁਨਕੈਬਿਖਤਨਸੁਤਨੰਦਲਾ
 ਲਲਲਾਕੁੰਉਤੰਗਰੀਨੋ। ਕਹੈਕੋਮੰਗਹੀਬ
 ਹੀਯਾਸੁਦਖਵਤਕਹੈਕੋਮੁਜਿਨੀਨੋ। ਯੰਕਹਿ
 ਬਤਤਗੀਅਖੀਯੰਕਹੈਦੁਖਸੁਸਉਸਾਸੁ
 ਲੀਨੋ॥ ੩੪॥ ਸਦਾ॥ ਕੇਲਕਰੇਉਤਗ੍ਰਹਨਿਸੈਜਿ

੭

ਤਹੀਸੰਬਤਕਹੀਸੁ
 ਸਿਰਕੇਸੰਗਨੇਹਧਨੇਤੁਮ
 ਨੀਨੋ॥

ਯੋਬਤੀਖੰਹਮਗੀਬਲਇਯੋ॥ ੩੧॥ ਸਵੈ॥ ੧੭॥
 ਰਸਯੋ॥ ਮੁਖੰ॥ ਮੋਹਿਯੋਹੰਭੰਤੋਰਸਖੀਚਲਿਥੇ॥
 ਪਿਖਿਮੋਹਿਯੋਸੁਹੰਭੰਤੋਰਿਗਪੇਖਤਤੋਗੋਮੋਹਿਯੋ॥
 ਯੋਅਲਕੈਤੁਮਗੀਪਿਖਿਜਤਗਪਤਜਯਨ
 ਹੰਡੇਗੋਮੋਹਿਯੋਤੁਹਿਅੰਗਨਿਹਤਪੀਤ
 ਬਚੀਤਿਹੰਤੋਮਨਮੋਗੋਮੋਹਿਯੋਮੁਖਤੋਰਸ
 ਹਰਤਜਿਯੋਗਨਚੰਦਚਕੋਰਨੋਗੋ॥ ੩੧॥ ਸਵੈ॥
 ੨੧॥ ਤਤੋਨਮਨਕੋਰਸਜਨੀਮੁਹਿਸੰਗਚਲੇਭੰਤ
 ਕੈਅਬੰਧੀ॥ ਹਮਗੀਤੁਮਸੋਸਖੀਪ੍ਰਤਘਨੀਕ
 ਪਿਖਤਕੋਤਜਕੈਸਬੰਧੀ॥ ਤਿਹੰਤੋਇਹਭੰਤ
 ਨਬਤਕੀਤਕਹਿਯੋਨਮਗੀਤੁਮਕੋਫਬੰਧੀ॥
 ੩੧॥ ਸਵੈ॥ ੨੧॥ ਅਤਿਹੀਜਬਕਾਨਕਗੀਬਿਨਤੀ
 ਤਬਹੀਮਨਚੰਡੀਯੋਸਉਮਨੀ॥ ਤੁਰਕਗੀਮ
 ਨਕੀਗਨਤੀਜਬਹੀਹਰਿਕੀਤਿਨਪ੍ਰੀਤਪਛਾ
 ਨੀ॥ ਤਉਇਮਉਤਰੇਤਤਈਜੋਉਸੁੰਦਰਤਾ
 ਮਹਿਤੀਯਨੁਰਨੀ॥ ਤਿਅੰਗਿਰਈਦੁਚਿਤਈ
 ਮਨਕੀਹਰਿਸੰਗਸਬਤਨੋਸੀਨਿਜਕਾਨੀ॥ ੩੧॥
 ੧੭॥ ਮੋਹਿਕੋਚਲੀਏਹਮੋਸੰਗਜਨਤੋਰ
 ਰਸਸਬਛੋਰੇਗੋ॥ ਰਸਬਿਖੈਹਮਕੋਸੰਗਲੇਸਖੀ
 ਜਾਨਤੁਕੁਏਨਸੰਗਲੇਰੇਗੋ॥ ਹੰਭੰਤੋਨਹੀਹਰਿਹੰਧੰਤੁ
 ਮਤੋਤੁਮਹੀਹਮਤੋਹਰਿਹਰਪੋਰੇਗੋ॥ ਇਕਨਜਨ

ਤਿਹੰਤੋਸੁਨਮੋਚਿਨਤੀਚਲੀਏਹੰਭੰਤੋਰਸਕੀਏਕਛੁਲਭੰਤੋਰ

ਤਕੁੰਜਗਲੀਨਲਿਵਾਇਕਹਿਯੋਕਾਕਾਜਕੋਗੋ॥੩॥
 ੧੫॥ ਮੰਦਾ॥ ਬਿਖਤਾਨਸੁਤਾਇੰਭੀਓਕਹਿਯੋ
 ਬਿਜਨਾਬਛਗੀਮਨਮੈਲਾਖਿਲੀਨੀ॥ਗੀਬਿਜਨਾ
 ਬਕਹਿਯੋਹੰਸਿਕੈਛਬਿਦਾਤਨਕੀਅਤਿਸੁੰਦਰ
 ਚੀਨੀ॥ਤਛਬਿਕੀਅਤਹੀਉਪਮਾਮਨਮੈਜੁਤ
 ਈਕਬਿਕੇਸੋਊਕੀਨੀ॥ਜਿਯੋਬਨਬੀਚਲਾਸੇ
 ਚਪਲਾਤਿਹੰਕੈਠਗੈਠਗੀਠਗਲੀਨੀ॥੩੨॥
 ਮੰਦਾ॥ ਬਿਖਤਾਨਸੁਤਾਕਾਬਿਸਿਆਮਕਹੈਅਤਿ
 ਜੋਹਿਕੈਗਸਤੀਤਰਭੀਨੀ॥ਬੀਚੁਲਾਸਬਛਿ
 ਯੋਮਨੇਕਜਬਕਾਨਕੀਬਤਸਭੈਮਨਿਲੀਨੀ
 ॥ਕੁੰਜਗਲੀਨਮੈਖੇਲਹਿਗੋਹਿਕੇਤਿਨਸੰਗਕਹਿ
 ਯੋਸੋਊਕੀਨੀ॥ਯੋਹੰਸਿਬਤਨਿਸੰਕਕਹਿਯੋਮ
 ਨਦੁਚਤਈਸਭਹੀਤਜਿਦੀਨੀ॥੩੩॥ ਮੰਦਾ॥
 ॥ਤੁਭੰਜਉਹੰਸਿਬਾਤਨਸੰਗਛੇਤੁਹੁਲਾਸਬਿ
 ਲਾਸਬਛੇਸਗੋਗਾਹੰਸਿਕੈਠਲਗਾਇਲਈਲ
 ਲਨਗਾਹਿਗਛੈਅਨਕਤੇਅੰਕਭੇਗਾਤਰਕੀਹੈ
 ਤਨੀਦਰਕੀਅੰਗੀਖਾਗਮਲਾਤੰਦੁਟਕੈਲਾਲਪ
 ਗਾਪੀਖਕੇਮਿਲਏਤੀਖਕੇਹੀਖਤੋਅੰਗਾਬੋਰ
 ਹਗਿਨਕੇਨਿਕੋ॥੩੪॥ ਮੰਦਾ॥ ਹਰਿਨਾਧਿਕਾਸੰ
 ਗਚਲੇਬਨਲੈਕਬਿਸਿਆਮਕਹੈਮਾਅਨੰਦਪਾ
 ਯੋ॥ਕੁੰਜਗਲੀਨਮੈਕੈਲਾਕੈਮਨੇਕੇਸਭੈਸੇਕਹੁਤੇ

ਕੀ

ਬਿਸਰਯੋ। ਤਹੀ ਕਥਕੇ ਕਿਧੋਂ ਜਗਮੈ ਮਨਮੈ ਸੁਕ
 ਆਰਿਕਗਾਇ ਸੁਨਯੋ। ਜੇਉ ਸੁਨੈ ਸੋਉ ਗੀਤ ਹੋਇ
 ਤੰਕੇ ਸਤਹੀ ਪਰਮੈ ਜਸ ਛਾਯੀ॥ ੩੨੩॥ ਮਧੁ ਬਚ
 ਧਯੋਸੀ॥ ਮਧੁ ੨੪॥ ਹਰਿਜੁ ਇਮਗਾਪਿਕਾ ਸੰਗ ਕਹੀ
 ਜਮਨਮੈ ਤਰੇਤ ਮਕਗਹਿਐ। ਜਲਮੈ ਹਮਕੇਲ
 ਕੈਰੇ ਸੁਨੇ ਸਬਤ ਸਭੈ ਸੁਤਹੰ ਕਹਿਐ॥ ਜਿਹੰ
 ਗਨਿਹ ਰਿਬਧੂ ਬ੍ਰਿਜ ਕੀਲਾ ਚਾਇ ਮਨੈ ਪਿਥ
 ਏਚਹਿਐ। ਪਹੁੰਚੇ ਗੀਤਹੀ ਤਹੰ ਗੁਣਨੇ ਹਮਰੂ
 ਤੁਮਗੀਤਹੰ ਕਹਿਐ॥ ੩੨੪॥ ਮਧੁ ੨੫॥ ਬ੍ਰਿਖਤਨ
 ਸੁਤਹੰ ਰਿਕੇ ਮੁਖਤੰ ਜਲਪੈਰਨ ਕੀਬਤੀ ਯੰ ਸੁਨ
 ਪਾਈ॥ ਧਾਇਕੇ ਜਾਇ ਪਰਿਸਰਮੈ ਕਰਕੈ ਅਤਹੀ ਬ੍ਰਿ
 ਜਨਾਬ ਬਛਾਈ। ਤਹੀ ਕਪਾਛੇ ਤੰ ਮਿਅਮ ਪਰੇ ਕਵਿ
 ਕੇ ਮਨਮੈ ਉਪਮਾਇਹ ਅਈ॥ ਮਨਹੁ ਮਿਅਮਹੁ
 ਬਜਪਰਿਯੋ ਪਿਥਿਕੈ ਬ੍ਰਿਜਨ ਰਿਕੇ ਜਯੋ ਮੁਗਾ
 ਈ॥ ੩੨੫॥ ਮਧੁ ੨੬॥ ਬ੍ਰਿਜਨਾਬਤ ਬੈਧ ਸਿਕੈ
 ਲਮੈ ਬ੍ਰਿਜਨਾਮੈ ਉਤਬਜਾਇ ਗਈ॥ ਹਰਿਕੇ
 ਤਨਤੇਟੁਲਾ ਸਬਛਿਯੋ ਗਿਨਤੀ ਮਨਕੀ ਜਲ
 ਭੰਤਬਯੀ। ਜੇਉ ਅਨੰਦ ਬੀਚ ਬਛਿਯੋ ਮਨਕੇ
 ਕਬਿਤਉ ਮੁਖਤੰ ਕਥਤ ਖਿਕੀ॥ ਪਿਥਿਯੋ ਜਿਨ
 ਹੁਸੋਉ ਗੀਤਹੀ ਯੋ ਪਿਥਿਕੈ ਜਮਨਾ ਤਿਹੰ ਗੀਤਹ
 ਹੀ॥ ੩੨੬॥ ਮਧੁ ੨੭॥ ਜਲਤੇ ਕਛਿਕੈ ਛਿਗੁ ਗਨਿ

ਸੋਕਚਿਮਿਖਮਕੈਏਫਿਰਸਮਚਯੋਗਾਵਤਭੀਬਿ
 ਖਭਨਸੁਤਅਤਹੀਮਨਭੀਤਗਅਨੰਦਪਯੋਗਾਬਿ
 ਜਨਾਗੇਨਸੋਮਿਲਿਕੈਬਿਜਨਥਜੁਸਰੰਗਮੈਇਕ
 ਤਨਬਸਯੋਸੋਸੁਨੈਕੈਮਿਗਮਾਵਤਧਾਵਤਗੁ
 ਰਨੀਖੰਸੁਨੈਕੈਸੁਖਪਯੋਗਾ੩੨੬॥੨੨੭॥ਸੰਤਹਸੈ
 ਪੈਤਲਸੈਕੀਨੀਕਥਸੁਧਗਾਚੁਕਹੋਇਜਹਤਹ
 ਸੁਕਬਿਣੀਜਹਸਕਲਸੁਧਗਾ੩੨੮॥੨੨੯॥ਬਿ
 ਨਤਿਕਰੋਦੋਊਜੈਰਕਸੁਨੈਜਗਤਕੇਰਇਮਮ
 ਮਤਤਵਚਰਨਨਸਦਰਹੈਦਸਕੈਭਇ॥੩੨੯॥
 ਇਤਿਸ੍ਰੀਬਚਿਤ੍ਰਨਾਟਕਗ੍ਰੰਥਕ੍ਰਿਸ਼ਨਵਤਰੇਸਾਸਮ
 ਡਲਬਰਨਨੀਯੋਇਸਾਪਤਮਸੁਕਸੁਭਮਸੁਤ

ੴ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ॥

ਅਖੀਖਰਤਨਕਾਲਾਇਕਤਾ ॥ ਕੁੰਝੀ ॥ ਖੰਤਕੇ
 ੧ ॥ ਤੁਸਾਰਿ ॥ ਨਮੋਕਾ ॥ ਯਕਕਲਗ ॥ ਪੀਕੁਪਾਨੀ ॥ ਨ
 ਮੇਸੁੰਤਾਬੇਧੁਸਨੀਸੁੰਤਮਨੀ ॥ ਨਮੋਚੰਡਮੇਸੁੰਤਸੰ
 ਘਰਕਗੀ ॥ ਨਮੋਕਤਬੀਜਾਨਕਪ੍ਰਨਤਗੀ ॥ ੧ ॥ ਕੁ
 ਜੰਗਾ ॥ ਨਮੋਬੇਰਬਿਦਿਖਾਮੁਤਜਗਿਯਜੁਪਾ ॥ ਨਮੋ
 ਅੰਜਨੀਪੁਰਨਾਚੰਡਿਗੁਪਾ ॥ ਨਮੋਸੀਤਲਾਤੰਤਲਾ
 ਬਕਬਾਨੀ ॥ ਨਮੋਚੰਡਿਕਾਮੰਗਲਾਸੁੰਤਵਨੀ ॥ ੨ ॥
 ਕੁਜੰਗਾ ॥ ਨਮੋਉਗ੍ਰਦੰਤੀਅਨੰਤੀਸਵਯਾ ॥ ਨਮੋਜੋ
 ਗਜੋਗੇਸੁਗੀਜੋਗਮਯਾ ॥ ਨਮੋਕੁਚਰਾਬੇਚਰਾਵੇਵਾ
 ਨੀ ॥ ਨਮੋਅੰਬਿਕਾਜਲਪਾਜਗਿਯਗਨੀ ॥ ੩ ॥ ਕੁ
 ਰੰਗਾ ॥ ਨਮੋਕੇਸਰੀਬਹਨੀਸਤੁਰੰਤੀ ॥ ਨਮੋਸਰਦਾਬੁ
 ਹਮਬੇਖਾਜਖੰਤੀ ॥ ਨਮੋਬਾਧੇਰਸਿਧਿਦਾ ॥ ਮਿਧਿਦੇਨੀ
 ॥ ਨਮੋਕਲਕਕਲਿਕਕਲਕੇਨੀ ॥ ੪ ॥ ਕੁਜੰਗਾ ॥ ਨ
 ਮੋਕਲਾਅਕਲਾਯੋਜਾਤੰਗਾ ॥ ਨਮੋਤੀਨਪੁੰਏਕਕੀ
 ਨਅਹੰਗਾ ॥ ਨਮੋਜੋਤਿਜਾਲਾਤੁਮੈਬੇਰਗਵੈ ॥ ਉਮਾ
 ਧੋਗਮਧੇਨੀਤਿਰਪਾਵੈ ॥ ੫ ॥ ਕੁਜੰਗਾ ॥ ਤਿਉਕਲਕ
 ਰਵਲਕੀਜੋਤਿਗੋ ॥ ਸਰਜਸਰਜੈਸਰਜੈਬਿਰ

ਜੋ॥ ਇਹੈ ਸਮੇਂ ਭੀ ਪ੍ਰੀਤ ਸਿੰਘੁ ਕੀ ਜੋ॥ ਸੁਖ ਬ੍ਰਹਮ
 ਸੁਖ ਬ੍ਰਹਮ ਸੁਖ ਕੀ ਭਗਤਿ ਦੀ ਜੋ॥ **੬੭੪**॥ ਕਿਸਨਹ
 ਈਤਹ ਮਹਿ ਗੋਰ ਬਚਕਿ ਕੈਤ ਜਿਹੁ ਗੋਰਿ ਪਿਨਕ
 ਬਾਬਿਲਾ ਪਕੀਤ ਈਸਤ ਸੁਨਿ ਲੇਹ॥ **੬੭੫**॥
 ਜਬ ਹੀ ਚਲ ਬਕੀ ਸੁਨੀ ਬਤੀ ਯੰਤ ਬਹੁ ਗਨਿ ਨੈ
 ਨ ਤੇ ਨੀ ਗਛਿ ਗਿਯੇ॥ ਗਿਨਤੀ ਤਨ ਕੇ ਮਨ ਬੀਚਤ
 ਈਸਨ ਕੇ ਸਭ ਅਨੰਦੁ ਰਹਿ ਗਿਯੇ॥ ਜੇਤਨੇ ਤਿਨ ਮੈ
 ਗਸੇ ਬਨ ਬੇਦੁ ਬਕੀ ਸੋਊ ਈਧਨ ਸੰਗ ਜਿਯੇ॥ ਤਿ
 ਨ ਤੇ ਨਹੀ ਬੋਲਿਯੋ ਨ ਜਾਤ ਕਛੁ ਮਨ ਕਾ ਨਕੀ ਪ੍ਰੀਤ ਕੇ
 ਸੰਗ ਜਿਯੇ॥ **੬੭੬**॥ ਗੁਰ ਗਿਬਾ ਚਾ ਸਵੈ ਯਾ॥ ਜਾ ਸੰਗ
 ਗਾਵਤ ਬੀਮਿਲਿ ਗੀਤ ਕਰੈ ਮਿਲਿ ਕੈ ਜਿਹੰ ਸੰਗ ਅ
 ਖੈ ਗਾ ਜਾਤਿ ਲੇਗਨਹੰ ਸਸਹਿਯੇ ਤਿਹੰ ਸੰਗ ਫਿਰੈ
 ਨਹਿ ਸੰਕ ਬਿਚਰੈ॥ ਜਾਹੰ ਮਰੈ ਅਤਿ ਹੀਰਿਤ ਕੈ ਲਗਿ
 ਅਪੁ ਬਲੀਤਿ ਨਦੈਤ ਪਛੈ॥ ਸੇਤ ਜਿਕੈ ਬਿਜਮ
 ਤਲੈ ਕੈ ਅਬਸੈ॥ ਸਜਨੀ ਮਥੁਰਾ ਕੋ ਪਧੈ॥ **੬੭੭**॥
 ਜਾਹੀ ਕੇ ਸੰਗ ਸੁਨੈ ਸਜਨੀ ਹਮ ਕੋ ਜਮੁਨਾ ਤਟੇ ਹੁ
 ਯੈ ਹੈ॥ ਤਾਹੀ ਕੇ ਬੀਚਹਿ ਯੋਗ ਡਿਕੈ ਤਿਹੰ ਤੇ ਨਹਿ
 ਛੁਟਨੈ ਕੁਗਯੈ॥ ਤਾ ਚਲ ਬਕੀ ਸੁਨੀ ਬਤੀ ਯੰਤ
 ਅਤਿ ਹੀ ਮਨ ਭੀਤਰ ਸੇਕਛੈ ਹੈ॥ ਸੋ ਸੁਨੀ ਐਸ
 ਜਨੀ ਹਮ ਕੋ ਤਜਿ ਕੈ ਬਿਜਰੈ ਮਥੁਰਾ ਕੋ ਗਯੈ॥ **੬੭੮**॥
੬੭੯॥ ਅਤਿ ਹੀਰਿਤ ਸੰਗ ਖਲਤਾ ਕਬਿ

ਸਿਆਮਕਰੈ ਅਤਿ ਸੁੰਦਰ ਕਾ ਮਿਨਾਗਾ ਸਿਕੇਭੀ ਤਰੇਖੇ
 ਲਾਗੈ ਗਤਿ ਸਵਨ ਕੀ ਚਮਕੈ ਜਿ ਮਿਦਾ ਮਿਨਾ ਚੰ
 ਦਮੁ ਖੀਤ ਨ ਕੰਚਨ ਸੇਵਿਗ ਕੰਜ ਪ੍ਰਭ ਜੁ ਚਲੈ ਗ
 ਜਗਾ ਮਿਨਾ ਤਿਯਾਗਿ ਤਿਨੈ ਮਧੁ ਕੋ ਚਲਿਯੋ ਜਦੁ
 ਗਏ ਸੁਨੈ ਸਜਨੀ ਅਬਧਾ ਮਿਨਾ ॥੧੧॥ ਸਵਯੰਕਾ ॥ ਕੰਜ
 ਮੁਖੀਤ ਨ ਕੰਚਨ ਸੇਵਿਗ ਲਾਪਕਰੈ ਹਰਿ ਸੋਹਿਤ ਲਾ
 ਈ ॥ ਸੇਕਭੇ ਭਏ ਤਿਨੈ ਕੇ ਮਨ ਬੀਚ ਅਸੇ ਕਗਯੋ ਤਿ
 ਨਹੂੰ ਤੇਨ ਸਈ ॥ ਭਾਖਤ ਹੈ ਇਹ ਭਾਤਿ ਸੁਨੈ ਸਜਨੀ
 ਹਮ ਤਿਯਾਗੀ ਗਯੋ ਹੈ ਕਨਈ ॥ ਅਪਗਏ ਮਧੁ ਰਪੁ
 ਗਮੈ ਜਦੁ ਗਏ ਨ ਜਾਨਤ ਪੀਰ ਪਰਈ ॥੧੨॥ ਸਵਯੰਕਾ ॥
 ਅੰਗ ਬਿਖੈ ਸਜਿ ਕੈ ਭਗੁ ਏ ਪਦੁ ਬਨ ਮੈ ਚਿਪਿਯਾ
 ਹਮ ਲੈ ਹੈ ॥ ਸੀਸ ਪੈਰੈ ਗੀ ਜਟਾ ਅਪਨੈ ਹਰਿ ਮੁਹਤਿ
 ਭਿਛੋ ਕੈ ਮੰਗੀ ਅਧੈ ਹੈ ॥ ਸਿਆਮ ਚਲੈ ਜਿਹੋ ਠੰਢ ਬਿ
 ਖੈ ਹਮੁ ਤਿਹੋ ਠੰਡਾ ਬਿਖੈ ਚਲਿ ਜੈ ਹੈ ॥ ਤਿਯਾਗੀ ਕ
 ਰਿਯੋ ਹਮਧਾ ਮਨੈ ਕੰਸਭ ਹੀ ਮਿਲਿ ਕੈ ਹਮ ਜੰਗਿ ਨ
 ਹੂੰ ਹੈ ॥੧੩॥ ਸਵਯੰਕਾ ॥ ਬੋਲਿ ਗੁਰਨਿ ਅਪਸ ਮੈ ਸੁ
 ਨੀਯੈ ਸਜਨੀ ਹਮ ਕਾ ਮੁਕਰੈ ਗੀ ॥ ਤਿਯਾਗੀ ਕਰਿਯੋ
 ਹਮਧਾ ਮਨੈ ਕੰਚਿਪਿਯਾ ਗਹਿ ਸੀ ਸਜਟਾ ਨ ਪੈਰੈ ਗੀ ॥
 ਕੈ ਬਿਖੁ ਖਾਏ ਮੈ ਗੀ ਕਰਿਯੋ ਨਹਿ ਬੁਝਾ ਭੈ ਮੈ ਨਾਂਹ
 ਜਾਏ ਜੈ ਗੀ ॥ ਮਨੈ ਬਿਖੈ ਗਕਰੈ ਸਭ ਗੁਰਨਿ ਕਾਨ
 ਕੇ ਸਬੰਤ ਪੈਨਟੈ ਗੀ ॥੧੪॥ ਸਵਯੰਕਾ ॥ ਜਿਨਹੂੰ ਹਮ

ਸੰਗੇਲ ਕੈ ਬਨ ਬੀਚ ਰਏ ਹਮੇਕੇ ਸੁਖ ਭੋਗੇ ॥ ਜਾਂ ਹ
 ਮੇਰਿ ਤਹਾਂ ਸਸਾ ਹੋਯੋ ॥ ਹਮੇ ਹੋਤ ਕੈ ਜਿਨ੍ਹੈ ਤਪ
 ਛੋਗਾ ॥ ਸਾ ਬੇਖੈ ਜਿਨ੍ਹੈ ਗਨਿਕੇ ਮਨ ਕੇ ਸੁਭ ਸੇਕਿ
 ਵਕਰਿ ਡੋਗੇ ॥ ਸੋ ਸੁਨੀ ਐ ਹਮੇ ਹੋਤ ਕੈ ਤਜਿ ਕੈ ਸੁਅ
 ਬੈ ਮਥੁਰਾ ਕੈ ਪਧਰੇ ॥ ੧੫ ॥ ੧੬ ॥ ੫ ॥ ਮੁਕਤ ਕਪਹਿ
 ਹਮ ਕਾਨਨ ਅੰਗਾ ਬੇਖੈ ਭਗੁਏ ਪਟਕੈ ॥ ਹਾਥ ਨ ਮੈ
 ਚਿਪਿ ਖਾਧਾ ॥ ਕੈ ਅਪਨੇ ਤਨ ਬੀਚ ਬਿਭੁ ਤੇ ਲਗੈ
 ॥ ਪੈ ਕਾ ਸਿਕੈ ਸੰਗੀ ਆ ਕਾਏ ॥ ਹਮਿ ਕੈ ਸੰਗੇ ਗਖਨ
 ਬਜਗੈ ॥ ਗੁਣ ਗਨਿ ਅੰ ਇੰ ਭਾਂਤਿ ਕਹੈ ਤਜਿ ਕੈ ਹਮ
 ਧਮਨ ਜੋਗਿਨ੍ਹੈ ॥ ੧੬ ॥ ੧੭ ॥ ੨ ॥ ਕੈ ਬਿਖੁ ਖਾਇ
 ਮੈ ਗੀ ਕਹਿ ਯੋ ਅਪਨੇ ਤਨ ਕੈ ਨੀਘ ਤਕਰੈ
 ॥ ਮਾਠਿ ਛੁਗੀ ਅਪਨੇ ਤਨ ਮੈ ਹਮਿ ਕੈ ਹਮ ਉਪਰ ਪਾਪ
 ਚੜ੍ਹੈ ॥ ਨਤ ਰਬੁ ਹਮ ਕੇ ਜਪੁ ਮੈ ਬੋਝਾਇ
 ਕੀ ਸੁਪੁਕਾ ਕਰੈ ॥ ਗੁਣ ਗਨਿ ਅੰ ਇੰ ਭਾਂਤਿ ਕਹੈ
 ਬਿਜਤ ਹਮਿ ਕੈ ਹਮ ਜਾਨਨੈ ॥ ੧੭ ॥ ੧੮ ॥ ੩ ॥
 ਸੇ ਲੋਡੈ ਗੀ ਗੋਰ ਅਪਨੇ ਬਣੁ ਅਪਨੇ ਕਟਿ ਸਾ
 ਥਕ ਮੈ ॥ ਲੈ ਕਰ ਬੀਚ ਤਿਸੁ ਲਕਿਧੈ ਛੁਗਾ ਤਿ
 ਹੰਸ ਮੁਹਿ ਧੁਪ ਜਗੈ ॥ ਪਾਟਿ ਕੈ ਤਹਿ ਕੇ ਧਿਅਨ ਕੀ
 ਭੰਗ ਕਹੈ ਕਬਿ ਸਿਖਾ ਮੁਸਵੀ ਚੜ੍ਹੈ ॥ ਗੁਣ ਗਨਿ ਅੰ
 ਇੰ ਭਾਂਤਿ ਕਹੈ ਨਰੈ ਹਮ ਧਮਨ ਜੋਗਿਨ੍ਹੈ ॥ ੧੮ ॥
 ੧੯ ॥ ੪ ॥ ਧੁਮ ਭੰਗ ਤਿੰ ਕੇ ਗ੍ਰਿਹ ਸਮੁਹਿ ਅੰਗ ਕੁਛ

ਬਤਾਹੁ ਗੁਣਿ ਸੁਨਿ ਦੁਖ ਤਰਈ ਨਿਸੁ ਦਿਨੁ ਰੁਨ
 ਰਗਤ॥ ੨੩॥ ਸਦੈ ਯਾ॥ ਸੁਨਿ ਕੇਇ ਬਤ ਸਭੈ ਮਿ
 ਲਿ ਗੁਣਿ ਪੈਮਿ ਲਿ ਕੈ ਤਿਨ ਸੇ ਕਸੇ ਕੀਨੋ॥ ਅਨ
 ਦੁਰਿ ਕਹਿਯੋ ਮਨ ਤੇ ਹਰਿ ਯਿਨ ਬਿਖੈ ਤਿਨੁ ਮੁ
 ਨਦੀਨੋ॥ ਪਰਨੀ ਪਸੇ ਮੁਹਣਾਇ ਗਿਰੀ ਸੁਪਰਿ ਯੋਤਿ
 ਨ ਕੇਤਨ ਤੈ ਮੁਪਸੀਨੋ॥ ਹਰ ਕਲਨ ਲਗੀ ਸਭ ਹੀ
 ਸਭ ਯੋ ਮੁਖ ਤੋ ਤਿਨ ਕੇਤਨ ਹੀਨੋ॥ ੨੪॥ ਸਦੈ ਯਾ॥
 ਅਤਿ ਅਤੁ ਹੋ ਹਰਿ ਪ੍ਰੀਤ ਹਿ ਸੋ ਕਬਿ ਸਿਯਾ ਮਕੈ
 ਹਰਿ ਕੇ ਗੁਨ ਗਵੈ॥ ਸੋ ਰਸੁ ਪਮਦੁ ਗਬਿ ਲਾਵ
 ਲਾਸ ਰੰਗੀ ਤਰਤਨ ਬਸਵੈ॥ ਯਿਨ ਧਰੋ ਤਿਨ
 ਤੇ ਜੀਯਾ ਮੈ ਤਿਨ ਯਿਨ ਹਿ ਤੇ ਅਤਿ ਹੀ ਦੁਖ ਪਵੈ
 ਯੋ ਮੁਹਣ ਵਤੈ ਮੁਖਤਾ ਸਸਿ ਜਿਯੋ ਪਿਖਿ ਕੰਜ ਮ
 ਨ ਮੁਹਣ ਵੈ॥ ੨੫॥ ਸਦੈ ਯਾ॥ ਪੁਰਬਾ ਸਿਨ ਸੰਗ ਰਚੇ
 ਹਰਿ ਜੁ ਹਮੁ ਮਨ ਤੇ ਜਦੁ ਗਇ ਬਿਸਾਗੀ॥ ਤਿਯਾ
 ਗਗਣ ਹਮ ਕੈ ਇਹ ਠੰਡ ਹਮ ਉਪਰ ਤੇ ਅਤਿ ਪ੍ਰੀਤ
 ਸੁਟ ਗੀ॥ ਪੈ ਕਹਿ ਕੈ ਨ ਕਛੁ ਪਠਯੋ ਤਿਨ ਤ੍ਰੀਯਨ ਕੇ
 ਬਾਸਿ ਤੇ ਗਿਰ ਪਗੀ॥ ਏਕ ਗਿਰੀ ਕੁੰਐ ਸੇਧ ਗਇ ਕੁ
 ਰਤ ਹੈ ਸੁਹਾਹੀ ਹਰੀ॥ ੨੬॥ ਸਦੈ ਯਾ॥ ਇਹ ਭਾਤਿ
 ਸੋ ਗੁਣਿ ਬੋਲਤ ਹੈ ਅਪਨੇ ਜੀਯਾ ਮੈ ਅਤਿ ਮਨੀ
 ਉਦਾਸੀ॥ ਸੋ ਕਬਿ ਯੋ ਤਿਨ ਕੇ ਜੀਯਾ ਮੈ ਹਰਿ ਭਾਗਿ
 ਗਇ ਹਿਤ ਕੀਤਿ ਨ ਫਸੀ॥ ਅਗਿ ਸਿਮਾਨਿ ਕਹੈ ਮੁਖ ਤੇ

ਜਦੁਗਇਨਮਨਤਲੇਗਨਹਸਾ॥ ਤਿਖਗਹਮੈਸੁਗਏਬਿ
 ਜਮੈਪੁਰਬਾਸਿਨਸੰਗਠਸੇਬਿਜਬਾਸੀ ॥ ੨੧ ॥ ਸਵੈ ॥
 ਰੋਨਕੈਸਭਗੁਨਿਖਾਮਿਲਿਐਸੇਕਹਿਯੋਅਤਿਹੋ
 ਇਬਿਚਗੀ॥ ਤਿਖਗਾਬਿਜੈਮਥੁਮੈਗਏਤਜਿਨੇਹ
 ਅਨੇਹਕੀਬਾਤਬਿਚਗੀ॥ ਏਕਗਰੈਧਰੇਕਾਹੋਕੈਏਕ
 ਐਸੇਸਭਾਭਿਕਹੈਬਿਜਨਗੀ॥ ਗੀਸਜਨੀਸੁਨਿਯੈਬਤਿ
 ਯਾਬਿਜਨਾਹਿਸਭੈਬਿਜਨਾਬਾਬਿਸਰੀ ॥ ੨੨ ॥ ਸਵੈ ॥
 ॥ ਅੰਖਿਨਅਗੋਹਿਠਛਲਗੈਸਖੀਦੇਤਨਹੀਕਹੋਹੋ
 ਤਰਿਖਈ॥ ਜਾਸੰਗਕੇਲਕਰੇਬਨਮੈਤਿਹੋਤੋਅਤੇ
 ਹੀਜੀਖਮੈਦੁਚਤਈ॥ ਹੋਤਤਜਿਯੋਬਿਜਬਾਸਿਨ
 ਸੋਨਸੰਦੇਸਪਠਿਯੋਜਿਯਕੈਸੁਛਿਠਈ॥ ਤਹੀਕੀਓ
 ਗਨਿਹਰਤੋਹਿਪਖੀਐਨਹਿਸਿਖਾਮਹੁਮੇਰੀਮਈ॥
 ੨੩ ॥ ਸਵੈ ॥ ਫੁਲਗਨਮੈਸਖੀਡਾਗਿਗੁਲਾਲਸਭੈਹ
 ਰਿਸੈਬਨਬੀਚਰਮੈ॥ ਪਿਚਕਾਹਿਨਲੈਕਰਗਾਵਤ
 ਗੀਤਸਭੈਮਿਲਿਗੁਨਿਤੋਨਸਮੈ॥ ਅਤਿਸੁੰਦਰਕੁੰ
 ਜਗਲੀਨਕੈਬੀਚਕਿਧੀਮਨਕੈਕਰਿਦੁਰਿਗਮੈ॥ ਅਰੁ
 ਤਿਖਾਭੀਤਮੈਸਭਧਾਮਨਕੀਇਕਸੰਦਰਗੀਖਾਮਕੀਮ
 ਨਿਤਮੈ॥ ੨ ॥ ੪ ॥ ਫੁਲਸੀਰਗੁਨਿਫੁਲਿਹਰੀਪ
 ਟਰੰਗਨਕੈਫੁਲਫੁਲਲੀਏ॥ ਇਕਸਿਖਾਮਸੀਗਰਸੁਗਾ
 ਵਤਹੈਪੁਨਿਕੈਕਿਲਕਾਸਮਹੋਤਜੀਏ॥ ਰਿਤਨਮ
 ਹਿਸਿਖਾਮਭਯੋਸਜਨੀਤਿਹੋਤੋਸਭਛਜਸਸਜ

ਦੀਏ॥ ਪਿਖਿਜਾ ਚਤੁਰਨਨੋਰੋਕਿਹੈ ਜਿਹੋ ਦੇਖਤੋਰੋ
 ਤਤੁਲਾਸੰਯੋਏ॥ ੩੧॥ ੬੫॥ ਏਕਸਮੈ ਹੋਕਿ ਸੁਖ
 ਫੁਲਿ ਸਖੀਤਹੈ ਪੰਨਬਹੈ ਸੁਖਦਾਈ॥ ਭੋਗੁ ਜਰਤ
 ਹੋਇ ਤਤੋ ਉਤਤੋ ਮੁਗਲੀਨਰਨਰਬਜਾਈ॥ ਗੀਝਿ
 ਗਹਿਯੋ ਸੁਨਿਕੈ ਸੁਗਮੰਡਲਤਾ ਛਬਿਕੈ ਬਗਨਿਯੋਨ
 ਹਿਜਾਈ॥ ਤੋਨ ਸਮੈ ਸੁਖਦਾਇਕ ਥੀਰਿ ਤੁਐਂ ਸਗਯਾ
 ਹਿਭਈ ਦੁਖਦਾਈ॥ ੩੨॥ ੬੬॥ ਜੋਰਸਮੈ ਸਖੀਤੀਰ
 ਨਰੀ ਹਮਖੇਲਤ ਚਿਤੁਤੁਲਾਸਬਛਈ॥ ਚੰਦਨਸੰ
 ਤਨਲੀਪਸਭੈ ਸੁਗੁਲਾ ਬਹਿਸੰਧਰਨੀ ਛਿਕਰਾਈ॥
 ਲਾਇ ਸੁਗੰਧਭਲੀ ਕਪਹਿਯੋ ਪਹਿਤ ਕੀਪ੍ਰਭਾ ਬਰ
 ਨੀਤਹਿਜਾਈ॥ ਤੋਨ ਸਮੈ ਸੁਖਦਾਇਕ ਥੀ॥ ਏਹ ਅੰਸ
 ਸਿਆਮਥਿਨ ਦੁਖਦਾਈ॥ ੩੩॥ ੬੭॥ ਪੋਨ
 ਪ੍ਰਚੰਡ ਚਲੈ ਜਿਹੋ ਅੰਸ ਅੰਗਯੁਲਨ
 ਧੁਰਿਉ ਡਾਈ॥ ਧੁਪਲਗੈ ਜਿਹੋ ਮਸਬੂਰੀ ਸੁਲ
 ਗੈ ਸੁਖਦਾਇਕ ਸੀਤਲਜਾਈ॥ ਸਿਆਮਕੇ ਸੰਗਸਭੈ
 ਹਮਖੇਲਤ ਸੀਤਲਪਦਕਕਥਿਛਟਾਈ॥ ਤੋਨ
 ਸਮੈ ਸੁਖਦਾਇਕ ਥੀਰਿ ਤੁਐਂ ਸਗਯਾ ਹਿਭਈ ਦੁਖ
 ਦਾਈ॥ ੩੪॥ ੬੮॥ ਜੋਰਿ ਪਦਾਧਨ ਅਏਜਹੋ
 ਸਖੀਚੁੰਦਨਮੇਧਭਲੀ ਛਬਿਪਾਈ॥ ਬੋਲਤਚ
 ਤਿਕਦਾਰ ਅਧਨਮੇਰਨਪੈਧਨਧੋਰਲਗਈ
 ॥ ਤਹੀਸਮੈ ਹਮਕਨੁਕੇ ਸੰਗਥੇਲਤਥੀ ਅਤਿਪ੍ਰੇਮ

ਬਢਈ ਤੇਨ ਸਮੈ ਸੁਖ ਦਾਇਕ ਥੀ ਰਿਤੁ ਐਸਾ
 ਹਿਤਈ ਦੁਖ ਦਾਈ ॥ ੩੫ ॥ ਆਮੈ ਘਪਕੈ ਚੁਪ
 ਘਰੈ ਸਖੀਛਾਇ ਲਗੈ ਦੁਖ ਕੀ ਸੁਖ ਦਾਈ ॥ ਆਮੈ
 ਸੰਗ ਫਿਰੈ ਸਜਨੀ ਸੰਗ ਛੁਲਨੈ ਕੈ ਹਮ ਬਸਤ੍ਰ ਬਨਾਈ ॥
 ਖੇਲਤ ਕੀਤ ਕਰੈ ਸੁਖੀ ਇਹੁ ਐਸਾ ਕੈ ਬਗਨੈ ਯੋਨ
 ਹਿਜਾਈ ॥ ਆਮੈ ਸਨੈ ਸੁਖ ਦਾਇਕ ਥੀ ਤੁਸੀਆ ਮਾਥਿਨ
 ਅਬ ਭੀ ਦੁਖ ਦਾਈ ॥ ੩੬ ॥ ਸਦਾ ਆਮੈ ਸਮੁਹ ਮ
 ਕਨਹ ਕੇ ਸੰਗ ਖੇਲਤ ਚਿੰਤੁ ਲਾਸ ਬਢਈ ॥ ਕਨ
 ਤਾਂ ਛੁਨਿ ਗਵਤ ਥੀ ਹਮੁ ਸੰਗਤ ਹੀ ਕੇਤ ਛਾਇਕੈ
 ਬਗਨਿ ਯੋਨ ਹਿਜਾਈ ॥ ਤਾ ਸੰਗ ਪੈ ਸੁਖ ਦਾਇਕ ਥੀ ਰਿ
 ਤੁਸੀਆ ਮਾਥਿਨ ਅਬ ਭੀ ਦੁਖ ਦਾਈ ॥ ੩੭ ॥ ਸਦਾ ॥
 ਕਤ ਕਰੀ ਸਖੀ ਗਸਿ ਬਿਖੈ ਗਤਿ ਖੇਲਤ ਥੀ ਹਮਿ ਸੋ
 ਚਿਤ ਲਾਈ ॥ ਸੇਤ ਹਿ ਗੁਨਿ ਕੇ ਪਟਛਾਜ ਤ ਸੇਤ
 ਨਦੀ ਤਹੰ ਪਰ ਬਹਾਈ ॥ ਭੁਖਨ ਸੇਤ ਹੰਗੇ ਪਨ ਕੇ ਅ
 ਹੁਮੈ ਤਿਨ ਹਰ ਭਲੀ ਛਾਇ ਪਈ ॥ ਤੇਨ ਸਮੈ ਸੁਖ ਦਾ
 ਇਕ ਥੀ ਰੇਤੁ ਐਸਾ ਹਿਤਈ ਦੁਖ ਦਾਈ ॥ ੩੮ ॥ ਸ
 ਦਾ ॥ ਆਮੈ ਸਮੈ ਸਭਾ ਸਿਆਮ ਕੇ ਸੰਗ ਪੈ ਖੇਲਤ ਥੀ ਮ
 ਅਨੰਦ ਪਈ ॥ ਸੀਤ ਲੰਗਤ ਬਦੁ ਰੋਕੈ ਹਮ ਸਿਆ
 ਮ ਕੇ ਅੰਗ ਸੋ ਅੰਗ ਮਿਲਾਈ ॥ ਛੁਲ ਚੰਬਲੀ ਕੇ ਛੁ
 ਲਿਹੰਦ ਜਹੰ ਨੀਰ ਘਾਟੈ ਜਾ ਮੁਨਾਜੀ ਆਈ ॥ ਤੇ
 ਨ ਸਮੈ ਸੁਖ ਦਾਇਕ ਥੀ ਰਿਤੁ ਐਸਾ ਹਿਤਈ ਦੁਖ

ਗਵਤ ਬੀ ॥ ਤਿਸੁ ਦਰਗਹ ਤੇਨ ਬਸਾਈ ॥

ਵਈ॥੨੬॥ਸੋਵੈ॥ ਬੀਚਸਹੰਦੁ ਤਕੇ ਸਜਨੀ॥
 ਖੇਲਤਾ ਸਿਆਮ ਸੋਪੀ॥ ਤਲਗਾਈ॥ ਅਨੰਦ ਕੈ ਅ
 ਤਿਹੀ ਮਨ ਮੈਂ ਤਾ ਜਿ ਕੈ ਸਭ ਹੀ ਜੀ ਅਕੀ ਦੁਚਿਤ
 ਈ॥ ਨਹਿ ਸਭੈ ਬ੍ਰਿਜ ਕੀ ਨ ਬਿਖੇ ਮਨ ਕੀ ਤਾ ਜਿ ਕੈ ਸ
 ਭ ਸੰਕਰਨਾਈ॥ ਤਾ ਸੰਗੋ ਸੋ ਸੁਖ ਦਾ ਇਕ ਥੀ ਗਿਤੁ ਸਿਆ
 ਮ ਬਿਨ ਅਬ ਭੀ ਦੁਖ ਦਾਈ॥੪੮॥ ਸੋਵੈ॥ ਮਾਘ
 ਬਿਖੇ ਮਿਲਿ ਕੈ ਹਰਿ ਸੋ ਹਮ ਚੇਹ ਸਰਾ ਸਿਕੀ ਖੇਲ ਮ
 ਚਾਈ॥ ਕਨੁ ਬਜਾਵਤ ਬੇ ਮੁਹਲੀ ਤਿਹੰ ਅੰ ਸਹੰ ਬ
 ਗਨਿ ਯੋ ਨ ਹੀ ਜਾਈ॥ ਫੁਲਿ ਹੋਤ ਹੰ ਫੁਲ ਭੋਲੇ ਪਿ
 ਖੇ ਏ ਜਿਹੰ ਗਏ ਹੋ ਸੁਹਾਈ॥ ਤੰ ਨ ਸਮੈ ਸੁਖ ਦਾਇ
 ਕ ਥੀ ਗਿਤੁ ਸਿਆਮ ਬਿਨ ਅਬ ਭੀ ਦੁਖ ਦਾਈ॥੪੯॥
 ਸੋਵੈ॥ ਸਿਆਮ ਚਿਤ ਬੀ ਸਭੈ ਤਹੁ ਗਨਿ ਸਿਆਮ ਕ
 ਹੈ ਜੁਤੀ ਬਤ ਭਾਗੀ॥ ਏਕ ਗਿਰੀ ਪਹੁੰ ਚਿ ਸੁਪੀ
 ਇਕ ਪੈ ਕਰਨਾਂ ਹਿ ਬਿਖੇ ਅਨੁਗੀ॥ ਤਿਯਾ ਗਦਈ
 ਸੁਪਿ ਅੰਗ ਸਭੈ ਹਰਿ ਬਾਤ ਨ ਕੇ ਸਭੀ ਤਰਪਾਗੀ॥
 ਕੈ ਸੁਪਿ ਸਿਆਮ ਕੇ ਖੇਲ ਨ ਕੀ ਮਿਲਿ ਕੈ ਸਭ ਗੁਣ
 ਨਿਰੰ ਵਨ ਲਾਗੀ॥੪੯॥ ਗੰ ਪੀ॥ ਖੇਹ ੨੨॥ ਮੰ ੨੨
 ਮਸੁ ੨੨॥ ਅਖਰਨੁ ਹੁੰਦੁ ਪਦ ਕੰਗ ੨੨॥ ਖਿ
 ੩੨੩ ੨੨॥ ਸੋਵੈ॥ ਸੋਵਤ ਹੀ ਇਹ ਚਿੰਤ ਕਰੀ
 ਬ੍ਰਿਜ ਤੀਯ ਨ ਸੋਇ ਹੰ ਕਮਾ ਕੈ ਈਯੋ॥ ਪੁਤ ਭੇ
 ਤੇ ਬੁਲਾਇ ਕੈ ਉਪਵਭੇ ਜਿ ਕਹਿਯੋ ਤਿਹੰ ਠਹਰਿ

ਗੁਰਮਤਿ

ਈਯੋ॥ ਗੁਰਮਤਿ ਜਾਇ ਸੇ ਤਖ ਕਰੈ ਹੋਮ ਗੀਧ ਮਸੈ ਈਯੋ॥ ਯ
 ਤੇਨ ਬੰਤ ਭਲੀ ਕਛੁ ਅੰਗ ਹੈ ਮੋਹਿ ਬੇਰਾ ਜੋ ਕੋ ਝਗ
 ਰੈ ਯੈ॥ ੪॥ ਸਾਮ ਦੇਵਾ॥ ਪ੍ਰਤ ਭਉ ਤੇ ਬੁਲਾਇ ਕੈ ਉਪਦ
 ਪੈ ਬਿਜਤੁ ਮਹਿ ਭੋਜਿ ਰਹੈ॥ ਸੋ ਜਲਿ ਨ ਕਰੇ ਪਾ
 ਮਗਯੋ ਬਾਤਿ ਯਾ ਕਹਿ ਸੋ ਕਾ ਅਸੋ ਕਭਯੋ॥ ਨ ਕਰ
 ਹਿਯੋ ਸੰਗ ਉਪਦੇ ਕਰ ਬਹੁ ਹਰਿ ਜੀ ਮਹਿ ਚਿਤ ਕਯੋ
 ਹੈ॥ ਯੋ ਕਹਿ ਕੈ ਸੁਧਿ ਸਿਖਾ ਮਹਿ ਕੈ ਧਰੀ ਪਰ ਸੇ ਮੁਰ
 ਝਾਇ ਪਯੋ ਹੈ॥ ੪੪॥ ੨੨॥ ਜਬ ਨ ਰਪ ਰਿਖੇ ਗਿਰਿ
 ਭੂਮਿ ਬਿਖੈ ਤਬ ਯਾਹਿ ਕਹਿਯੋ ਜਦੁ ਬੀਰ ਅਯੋ॥
 ਸੁਨਿ ਕੈ ਬਤਿ ਯਾ ਉਠਿਯੋ ਛਭਯੋ ਮਨ ਕੇ ਸਭ ਸੋ ਕ
 ਪਾਇ ਗਯੋ॥ ਉਠਿ ਕੈ ਸੁਧਿ ਸੋਇ ਹਭਾ ਤਿ ਕਹਿਯੋ
 ਮਜਾਨ ਤਉ ਪਦ ਪੈ ਚਕਯੋ॥ ਤਜਿ ਕੈ ਬਿਜੇ ਕੋ ਪਰ
 ਬੀਰ ਗਯੋ ਫਿਰਿ ਕੈ ਬਿਜੇ ਮੈ ਨਹੀਂ ਸਿਖਾ ਮਾਯੋ॥
 ॥ ੪੫॥ ਸਿਖਾ ਮਗਯੋ ਤਜਿ ਕੈ ਬਿਜੇ ਕੋ ਬ੍ਰਜੇ ਲੇ
 ਗਨ ਕੈ ਅਤਿ ਹੀ ਦੁਖ ਦੀਨੋ॥ ਉਪਬੰਤ ਸੁਨੈ ਹਮਰੀ
 ਤਿਹ ਕੈ ਬਿਨੁ ਭਿਯੋ ਹਮਰੇ ਪੁਰੀਨੋ॥ ਦੈ ਬਿਧਿ ਨੈਹ
 ਮਗਿ ਹਬ ਲਕਪ ਪਾਇਨ ਹਮ ਤੋ ਫਿਰਿ ਵੀਨੋ॥
 ਯੋ ਕਹਿ ਸੀ ਸੁਭ ਕਾ॥ ਏਹ ਹਿਯੋ ਬਹੁ ਮੇਰ ਬਾਛੇ ਯੋ ਅ
 ਤਿਹ ਰਨ ਕੀਨੋ॥ ੪੬॥ ੨੩॥ ਕਹਿ ਕੈ ਇਹ ਬਾਤ ਪ
 ਰੈ ਯੋ ਪਰੈ ਉਠਿ ਫਿਰਿ ਕਹਿਯੋ ਸੰਗ ਉਪਦੇ ਯੋ॥ ਤਜਿ
 ਕੈ ਬਿਜੇ ਸਿਖਾ ਮਗਯੋ ਮਥਹ ਹਮ ਸੰਗ ਕਹਿਯੋ ਅਬ

੨

ਕਰਨਕਿਯੋ॥ ਤੁਮੇਅਬਪਾਇਲਗੋਉਠਿਕੈਜੁਭ
 ਈਚਿਰਥਾਸੁਕਰੋਸਭਜਿਯੋ॥ ਤਿਹਤੋਨਹਿਲੈਤਕ
 ਛੁਸੁਪਿਹੈਮੁਹਿਪਾਪਛਾਨਿਕਛੁਗਿਸਿਸਿਯੋ॥ ੪੭॥
 ਓਧਦਬਾਜਾ॥ ਸਵੈਖਾ॥ ਸੁਨਿਕੈਤਿਹਉਪਵਯੋ
 ਬਤਿਖਾਇਹੰਭਾਤਿਹੰਸੋਤਿਨਉਤਰਦੀਨੋ॥ ਬਿਸੁ
 ਤਸੋਚਸੁਦੇਵਹਿਕੋਤੁਮਤੇਸਭਪੈਹਰਿਜੁਨਹਿਛੀ
 ਨੋ॥ ਸੁਨਿਕੈਪੁਰਕੇਪਤਿਖੰਬਤੀਖੰਕਬਿਸਿਯਾ
 ਮਓਸਾਸਕਹੈਤਿਨਲੀਨੋ॥ ਧੀਗਯੋਛੁਟਿਰੋਵ
 ਤਤਿਯੋਇਨਹੰਤਿਹੰਪੇਖਤੋਰਨਕੀਨੋ॥ ੪੮॥
 ਸਵੈਖਾ॥ ਹਠਉਪਵਕੈਇਹੰਭਾਤਿਕੋਪੁਰਕੇ
 ਪਤਿਸੋਕਛੁਸੋਕਨਕੀਜੈ॥ ਸਿਯਾਮਕਹੀਮੁਹਿ
 ਜੋਬਤਿਖਾਤਿਹੰਕੀਬਿਰਥਾਸਭਹੀਸੁਨਿਲੀ
 ਜੈ॥ ਜਕੀਕਥਾਸੁਨਿਹੰਤਖਸੀਮੁਨਦੇਖਤਹੀ
 ਜਿਹੰਕੋਮੁਖਜੀਜੈ॥ ਵਕੋਕਹਿਯੋਨਹਿਚਿਤਕ
 ਰੋਨਕਛੁਇਹੰਤੋਤੁਮੋਕੁਨਛੀਜੈ॥ ੪੯॥ ਸਵੈਖਾ
 ਸੁਨਿਕੈਇਮਉਪਵਤੋਬਤੀਖਾਫਿਗਿਉਪਵ
 ਕੋਸੋਉਪੁਛਨਲਾਗਿਯੋ॥ ਕਨਕਥਾਸੁਨਿਚਿਤ
 ਕੇਬੀਚਹੁਲਾਸਬਛਿਯੋਸਭਹੀਦੁਖਭਾਗਿਯੋ
 ॥ ਅੰਗਦਈਸਭਛੋਰਿਕਥਾਹਿਬਤਸੁਨੈਬੋਧਿ
 ਬੈਅਨੁਗਯੋ॥ ਧਿਆਨਲਗਾਵਤਜਿਯੋਜੁਗੀ
 ਯਾਇਹੰਤਿਯੋਹਗਿਯੋਨਕੋਤੀਤਰਪਾਗਿਯੋ॥ ੫०॥

ਮੈਂ ੫੧॥ ਯੋਕਹਿਉ ਪਵਨ ਤੁਭਯੋ ਬਿਜਮੈ ਜਤੰ
 ਗੁਣਗਨਿ ਕੀ ਸੁਪਿਧਾ ੧॥ ਮਨੁ ਸੇਕ ਕੇ ਧਮੁ ਤੇਰੁ
 ਮਠੰਗੁ ਹੀ ਸੁਤੰ ਮੁਹਣਈ ॥ ਮੇਨ ਹੀ ਗਹਿ ਬੈਠਿ
 ਤ੍ਰਿਖਾ ਮਨ ਮੈ ਇਨ ਤੇ ਉਪਜੀ ਦੁਚਤ ੧॥ ਸਿਖਾ ਮ
 ਸੁਨੇ ਤੇ ਪ੍ਰਸੰਨਿ ਭਈ ਨਹਿ ਅਏ ਸੁਨੇ ਫਿਰਿ ਭੀ ਦੁ
 ਖਰਈ ॥ ੫੧॥ ਏਧੁ ੧੬੧॥ ਸਦਾ ੫੧॥ ਉਪਵਗੁ
 ਗਨਿ ਸੋਇੰ ਭੀ ਤਿਕਹਿ ਯੋਗਿ ਕੀ ਬਤਿ ਘੰ ਸੁਨਿ
 ਲੀਜੈ ॥ ਮਾਗਜਾ ਹਿਕਹਿ ਯੋਚਣੀ ਮੈ ਜੋ ਉਕਾਜ
 ਕਹਿ ਯੋਸੋ ਉਕਾਜ ਕੀ ਜੋ ਗਿਨ ਫਿਰਿ ਸਭੈ ਪਟੋ ਵ
 ਤੁਯੋ ਤੁਮ ਸੋ ਕਹਿ ਯੋਸੋ ਉਕਾਜੀ ॥ ਤਹੀ ਕੀ ਓਹਰੋ
 ਲਿਵਲਾਇ ਗੀ ਯਾ ਤੇ ਕਛੁ ਤੁਮ ਹੀ ਛੀਜੈ ॥ ੫੨॥
 ਗੁਣਗਨਿ ਬਾਚਾਸੰ ੧੬੧॥ ਸੁਨਿ ਉਪਵਤੰ ਬਿਧਿ ਯਾ
 ਬਤਿ ਘੰ ਤਿਨ ਉਪਵਕੋਇ ਮਿਉ ਤਰੀਨੋ ॥ ਜਾਸੁ
 ਨਿਬੰਧੇ ਗੁਲਾਸ ਘਟੇ ਜਿਹ ਕੇ ਸੁਨੇ ਦੁਖ ਹੋਵਤ
 ਜੀਨੋ ॥ ਤਿਯਾ ਗਿਗਏ ਤੁਮ ਹੋਹ ਮੈ ਕੋਹ ਮੈ ਤੁਮ ਹੋਸ
 ਮੈ ਮਨ ਭੀਨੋ ॥ ਯੋਕਹਿ ਯੋਤਾ ਸੰਗ ਯੋਕਹਿ ਯੋਹ ਰਿਜੁ
 ਤੁਹਿ ਪ੍ਰੇਮ ਬਿਰਾ ਕਰਿ ਰੀਨੋ ॥ ੫੩॥ ਸਦਾ ੧੬੧॥ ਫਿਰਿ ਕੋਮੰ
 ਗਉ ਪਵਕੋ ਬਿਜਤਾ ਮਿਨ ਸਿਖਾ ਮਕਰੈ ਇੰ ਭੀ ਤਿ
 ਉਚਾਹਿਯੋ ॥ ਤਿਯਾ ਗਿਗਏ ਨਲਈ ਸੁਪਿਧੇ ਹੋਸ ਸੋਹ
 ਮੋਹ ਮਨੁ ਅੰਤੁ ਮਜਾ ਹਿਯੋ ॥ ਯੋਕਹਿ ਕੈ ਫਿਰਿ ਐਸੇ ਕ
 ਹਿਯੋ ਤਿਹ ਕੇ ਸੁਕਿਧੇ ਕਬਿਯੋ ਜਸ ਸਾਹਿਯੋ ॥ ਉਪਵ

ਸਿਆਮਸੰਘੋਕਹਿਯੋਹਰਿਜੁਤੁਹਿਧੇਮਚਿਰਕਰਿਤੁ
 ਰਿਯੋ॥੫੪॥ਸਦੈ॥੫॥ਛੇਰਿਕਹਿਯੋਏਮਿਉਧਵਸੋਜ
 ਚਹੀਸਭਹੀਹਰਿਕੇਸਭੀਨੀ॥ਜੋਤਿਨਸੇਕਹਿਯੋਉ
 ਧਵਸੋਤਿਨਉਧਵਸੋਬਿਨਤੀਇਹੰਕੀਨੀ॥
 ਕਚਨਸੇਜਿਨਕੋਤਨਬੋਯੋਉਹਨਬਿਖੋਹੁਤੀਹੁ
 ਰਿਨਵੀਨੀ॥ਉਧਵਜੁਹਮਕੋਤਜਿਕੋਤੁਮਰੇਬਿਨ
 ਸਿਆਮਕਛੁਸੁਪਿਯੋਨੀ॥੫੫॥ਸਦੈ॥੫॥ਏਕਕਹੈ
 ਅਤਿਅਤੁਰੈਇਕਕਪਕਹੈਜਿਨਤੋਹਿਤਭ
 ਗਿਯੋ॥ਉਧਵਜੁਜਿਹੰਦੇਖਨਕੋਹਮਰੇਮੁਨੁਅੰਅ
 ਤਿਹੀਅਨੁਗੰਗਿਯੋ॥ਸੋਹਮਕੋਤਜਿਗਿਯੋਪੁਰਮੈ
 ਪੁਰਬਾਸਨਕੇਸਭੀਤਰਪਾਗਿਯੋ॥ਜੋਹਰਿਜੀ
 ਬਿਜਨਰਿਤਜੀਬਿਜਨਰਿਨਭੀਬਿਜਨਬਾਦਿ
 ਸਾਗਿਯੋ॥੫੬॥ਸਦੈ॥੫॥ਏਕਨਘੋਕਹਿਯੋਸਿਆਮ
 ਤਜਿਯੋਏਕਐਸੇਕਹੈਹਮਕਮਕਰੈਗੀ॥ਭਿਖਜਿ
 ਤੇਕਹਿਯੋਜੋਗਿਨਕੇਤਿਤਨੇਹਮਅਪਨੇਅੰਗਰ
 ਰੈਗੀ॥ਏਕਕਹੈਹਮਜੈਹੈਤਹੈਇਕਐਸੇਕਹੈਗੁਨ
 ਹੀਉਚਰੈਗੀ॥ਏਕਕਹੈਹਮਖੈਮਹਿਹੈਇਕਐਕਹੈ
 ਧਿਆਨਹੀਬੀਚਮਰੈਗੀ॥੫੭॥ਸਦੈ॥੫॥ਏਕਕਹੈ
 ਚਾ॥ਪਿਖਿਗੁਣਨਿਕੀਇਹੰਭੀਤਿਰਸਾਚਿਸਮੈਭ
 ਯੋਉਧਵਯੋਉਚੋਗਾਹਮਜਾਨਤਹੈਤੁਮਗੀਹਰਿ
 ਸੰਬਠਿਪ੍ਰੀਤਿਧਨੀਇਹੰਕਮਕਰੈਗੀ॥ਜੋਊਸਿਆ

ਈਸੇਤਬਹੈਜਮਨਪਟਹੈਸਿਤਮੇਤਿਨਹਗਗੇ
 ਛਬਿਛਈਸੈਨਚਕਿਯੋਸਮਲੈਬਕੈਬਧਥੇ
 ਹਮਕੈਬਨੁਜਾਨਿਕਨਈਸਿਉਛਯੋਕੁਬਿਜਾਬ
 ਸਿਕੈਟਸਕਿਯੋਨਹੀਯੋਕਸਕਿਯੋਨਕਸਈ॥੬੨॥
 ਮਸਵੈਯਾ॥ਗਤਿਬਨੀਘਨਕੀਅਤਿਸੁੰਦਰਸਿਖ
 ਮਸਿੰਗਭਤਲੀਛਬਿਪਈ॥ਸਿਖਮਬਹੈਜਮਨ
 ਤਹੇਇਹੰਜਾਬਿਨੁਕੈਨਹੀਸਿਖਮਸਹਈ॥ਸਿਖ
 ਮਹਿਮੇਨਲਗਿਯੋਦੁਖਦੇਵਨੁਐਸੇਕਹਿਯੋਬਿ
 ਖਭਾਨਹਿਜਈ॥ਸਿਖਮਲਯੋਕੁਬਿਜਾਬਾਸਕੈ
 ਟਸਕਿਯੋਨਹੀਯੋਕਸਕਿਯੋਨਕਸਈ॥੬੩॥ਸਵੈ
 ਯਾ॥ਫੇਰਿਲਗੇਬਿਜੇਕਸਗਹੇਤਹੁਲਲਤਤਿ
 ਨਸੈਲਪਟਈ॥ਫੁਲਗੇਸਹਸਸਸੁੰਦਰਸੇਭ
 ਸਮੁਹਬਛੀਅਧਿਕਈ॥ਚੇਤਚਕੁਯੋਸੁਕ
 ਸੁੰਦਰਕੈਲਿਕਾਜੁਤਕੰਤਬਿਨਨਸੁਹਈ॥ਰ
 ਸੀਕੇਸੰਗਹਿਯੋਗਹਿਯੋਟਸਕਿਯੋਨਹਿਯੋਕਸ
 ਕਿਯੋਨਕਸਈ॥੬੪॥ਸਵੈਯਾ॥ਬਸਸੁਬਾਸਅ
 ਕਾਸਮਿਲੀਅਰੁਬਾਸਤਭੁਮਿਮਹਛਬਿਪਈ
 ॥ਸੀਤਲਮੰਦਸੁਗੰਧਸਮੀਰਬਹੈਮਕਰਨਿਸੰ
 ਕਮਿਲਈ॥ਪੈਗਧਰਗਹੀਬੈਸਖਸੁਬੈਬਿਜ
 ਲੇਗਨਕੀਦੁਖਦਈ॥ਮਲਨਭੈਬਕਰਗਸਕੈ
 ਟਸਕਿਯੋਨਹੀਯੋਕਸਕਿਯੋਨਕਸਈ॥੬੫॥

ਸਵੇਯਾ॥ ਨੀਗਸਮੀਰੁਤਾ ਸਨਕੇ ਸਮਐਰ ਅਕਾਸ
 ਧਾਤ ਪਤਾਈ॥ ਪਥਨ ਪੰਥੀ ਚਲੈ ਕੋਢੁ ਚਤੁਰੁਤਾ ਕਿ
 ਤੈਤਨਤ ਪਾਸਿਰਾਈ॥ ਜੇਠਮ ਹਬਲਵੰਤ ਭਯੋ ਅ
 ਤਿਥਿ ਕੁਲਜੀ ਯਮ ਹਰਤਿ ਪਾਈ॥ ਐਸੇ ਸਕਿਯੋ ਧੁਸਕਿਯੋ
 ਸਸਕਿਯੋ ਟਸਕਿਯੋ ਨਹੀ ਯੋਕ ਸਕਿਯੋ ਨਕਸਾਈ
 ॥੬੪॥ ਸਵੇਯਾ॥ ਪੈਨ ਪ੍ਰਚੰਡ ਬਹੈ ਅਤਿਤ ਪਤ
 ਚੰਚਲ ਚੰਦ੍ਰੇ ਸੋਦਿ ਸਧਾਈ॥ ਬੈਠ ਅਵਾਸ ਸਹੈ
 ਨਗਨਿ ਬਿਹੰਗ ਮਵਰਸ ਛੰਤ ਕਾਈ॥ ਦਿਖਿ ਅ
 ਸਾਕੁ ਨਈ ਰਿਤੁ ਦਾਦੁ ਗੰਧਰਵੁ ਧਨ ਧੋਰ ਲਗਾ
 ਈ॥ ਗਾਢ ਪਗੀ ਬਿਰਹੀ ਜਨ ਕੋਟ ਸਕਿਯੋ ਨਹੀ ਯੋ
 ਕ ਸਕਿਯੋ ਨਕਸਾਈ॥੬੫॥ ਸਵੇਯਾ॥ ਤਲ ਭਗੇ
 ਲ ਪੁਰਨ ਸੋ ਅਰੁ ਮਿਧੁ ਮਿਲੀ ਸਹਿਤਾ ਸਭ ਜਾਈ॥
 ਤੈਸੇ ਘਟਾ ਨਿਛਟਾ ਨਿਮਿਲੀ ਅਤਹੀ ਪਪੀਯਪੀ
 ਯਟੇ ਰਣਾਗਾਈ॥ ਸਵਨ ਮਹਲਾ ਗਿਯੋ ਬਰਸ ਵਨ ਭਵ
 ਨ ਨਹਿ ਯਧਾ ਮਾਈ॥ ਲਾਗਿ ਗਹੇ ਯੋ ਪੁਰ ਬਾਸਿ
 ਨੇ ਸੰਟ ਸਕਿਯੋ ਨਹੀ ਯੋਕ ਸਕਿਯੋ ਨਕਸਾਈ॥੬੬॥
 ਸਵੇਯਾ॥ ਭਵ ਮਹੰ ਚਕ੍ਰਿਯੋ ਬਿਨੁ ਨਹਿ ਸੋਦਿ
 ਸਿਮਾਂ ਹਘਟਾ ਘਰਾਈ॥ ਦਿਯੋ ਸਨਿਸਨਹਿ ਜ
 ਨਿ ਪਰੈ ਤਮ ਬਿੱਜੁ ਛਟਾ ਗਵਿਕੀ ਛਬਿ ਪਾਈ॥ ਮੁਸ
 ਲਾ ਪਰ ਛੁਟੈ ਨਭ ਤੈ ਅਵਨੀ ਸਗੀ ਜਲ ਪੁਰਨ ਛਾ
 ਈ॥ ਐਸੇ ਸਮੈ ਤਜਿ ਗਿਯੋ ਹਮ ਕੋਟ ਸਕਿਯੋ ਨਹੀ ਯੋ

ਕਸਕਿਯੋਨਕਸਾਈ॥੬੫॥ਸਵੈ॥ਮਾਸਕੁੰਅਰ
 ਚਕਿਯੋਬਲਧਰਪੁਕਾਗਿਹੀਨਮਿਲੈਸੁਖਦਾ
 ਈ॥ਸੇਤਘਟਾਅਰੁਤਿਛਟਾਸਰਤੁੰਗਅਟਾਸਿ
 ਮਕੈਦਰਸਾਈ॥ਨੀਗਿਥੀਨਫਿਰੈਨਭਛੀਨਸੁਦੇ
 ਖਿਅਧੀਨਭਯੋਹੀਖਰਾਈ॥ਪ੍ਰੇਮਛਕੀਤਿਨਸੰਬਿ
 ਥਕਿਯੋਟਸਕਿਯੋਨਹੀਯੋਕਸਕਿਯੋਨਕਸਾਈ
 ॥੭॥ਸਵੈ॥ਕਤਿਕਮੈਗੁਨਦੀਪਪ੍ਰਕਾਸਿਤਤੈ
 ਸੇਅਕਾਸਮੈਉਜਲਤਾਈ॥ਜੁਪਜਤੰਫੈਲਿਗਹਿ
 ਯੋਸਿਗਰੇਨਗੰਨਗਿਨਖੇਲਮਚਾਈ॥ਚਿਤ੍ਰਭਯੋ
 ਰੁਅੰਗਨਦੇਖਿਗਚੇਤਿਹੰਕੇਅਰੁਚਿਤਭੁਮਈ॥
 ਅਯੋਨਹੀਮਨਭਯੋਤਹੀਟਸਕਿਯੋਨਹੀਯੋਕਸ
 ਕਿਯੋਨਕਸਾਈ॥੭੧॥ਸਵੈ॥ਬਾਗਿਜਫੁਲਿਰ
 ਹੇਸਰਪੁੰਜਸੁਗੰਧਸੋਸਰਿਤਾਨਘਟਾਈ॥ਕੁੰਜਤ
 ਕੰਤਾਬੇਨਕੁਲਿਹੰਸਕਲੇਸਬਛੇਸੁਨਿਕੈਤਿ
 ਹੰਮਾਈ॥ਬਾਸਰੈਨੀਨਚੈਨਕੁੰਛਿਨਮੰਘਰਮ
 ਸਨਅਯੋਕਨਾਈ॥ਜਤਨਹੀਤਿਨਸੰਮਸਕਿ
 ਯੋਟਸਕਿਯੋਨਹੀਯੋਕਸਕਿਯੋਨਕਸਾਈ॥੭੨॥
 ਸਵੈ॥ਭੂਮਿਅਕਾਸਅਵਸਸੁਬਸਉਦਸ
 ਬਛੀਅਤਿਸੀਤਲਤਾਈ॥ਕੁਲਦੁਕੁਲਤੋਸੁਲ
 ਉਰੇਸਭਤੇਲਤੋਬੋਲਲਗੈਦੁਖਦਾਈ॥ਪੋਖਸੰ
 ਤਖਨੋਤਕਛੁਤਨੋਖਤਜਿਯੋਕਮਦੀਮੁਗਣਈ

ਲੇਖਿ ਰਹਿ ਯਉ ਨ ਪ੍ਰੇਮ ਗਾਹਿ ਯੋ ਵਸ ਕਿਯੋ ਨਹੀ ਯੋ ਕ
 ਸ ਕਿਯੋ ਨ ਕਸ ਏ ॥ ੭੩ ॥ ਸਾਹਿਬ ॥ ਮਹਾਂ ਮੈ ਨਾਨਕੀ
 ਘਰ ਮਹਾਂ ਸੁਰਹ ਕੈ ਗਵਿਜ ਤਿ ਰਿਖਾਈ ॥ ਜਾਨੀ ਨ ਜਾ
 ਬਿਲ ਲਾਤ ਤ ਰਿਵਸ ਨੈ ਨਿਕੀ ਬਿਪਤ ਈ ॥ ਅਧਿਕ
 ਈ ॥ ਕਿ ਕਿ ਲੇਖਿ ਕਪੋਤਿ ਮਿਲੀ ਮੁਖ ਭੁੰਜਤ ਏ ਸੁਨੀ
 ਕੈ ਭਰਪਾਈ ॥ ਪ੍ਰੀਤਿ ਕੀ ਗੀਤ ਕਹੀ ਉਨ ਸੋਟ ਸ ਕਿਯੋ ਨਹੀ
 ਯੋ ਕ ਸ ਕਿਯੋ ਨ ਕਸ ਏ ॥ ੭੪ ॥ ਸਾਹਿਬ ॥ ਫਗੁਨ ਫਗੁ
 ਬ ਛਿਯੋ ਅਨੁਗਾਸੁ ਹਾਗਿ ਨ ਭਗਸੁ ਹਾਗਸੁ ਹਾਈ ॥
 ਕੇ ਸਹਿ ਚੀਰ ਬਨ ਏ ਸਹੀ ਗੁਲਾਬ ਅਬੀ ਗੁਲਾ
 ਲ ਉਡਈ ॥ ਸੋਛਿ ਬਿਮੈ ਨ ਲਖੀ ਜਨ ਨ੍ਰਦ ਸਮਾਸ ਕੀ
 ਸੇਵਤ ਅਗਿ ਜਗਾਈ ॥ ਅਸੋ ਕੀ ਤੋਯਾ ਗਿ ਨਿਰਾਸ ਭ
 ਈ ਟ ਸ ਕਿਯੋ ਨਹੀ ਯੋ ਕ ਸ ਕਿਯੋ ਨ ਕਸ ਏ ॥ ੭੫ ॥ ਸਾਹਿਬ ॥
 ਤਿਯਾ ਮਾ ਮਹਾਂ ਸੰਪਦ ਨ ਮਾਤ ॥ ੭੬ ॥ ਸਾਹਿਬ ॥
 ॥ ੭੭ ॥ ਏਕ ਸਮੈ ਹਮ ਕੋ ਸੁਨ ਉਪਵਕੁੰਜ ਨ ਮੈ ਛਿਰੈ
 ਸੰਗਈ ਏ ॥ ਹਰਿ ਜੁ ਅਤਿ ਹੀ ਹਿਤ ਸਾਥ ਪਨੇ ਹਮ ਪੈ
 ਅਤਿ ਹੀ ਕਹਿ ਯੋ ਪ੍ਰੇਮ ਕੀ ਏ ॥ ਤਿਹ ਕੇ ਬਾਸਿ ਗਿਯੋ ਹਮ
 ਰੇ ਮਨੁ ਹੈ ਅਤਿ ਹੀ ਸੁਖ ਭਿਯੋ ਬਿਜਨ ਰਹਿ ਏ ॥ ਅਬ
 ਸੇਤ ਜ ਕੈ ਮਥੁਰਾ ਕੋ ਗਏ ਤਿਹ ਕੇ ਬਿਛੋਰੇ ਫਲ ਕਵਨ
 ਜੀ ਏ ॥ ੭੮ ॥ ਸਾਹਿਬ ॥ ॥ ੭੯ ॥ ਸਾਹਿਬ ॥ ਰੂਪ ਨ ਪੈ ਜਿਤੀ
 ਫੁਨ ਉਪਵਸਿ ਮਕਹੈ ਹਰਿ ਬਤ ਬਖਾਨੀ ॥ ਗਿਯਾਨ
 ਕਉ ਤਰੇਤ ਭਏ ਨਹਿ ਪ੍ਰੇਮਾ ਚੇਤ ਸ ਭੈ ਉਚਰਾਨੀ ॥

ਜਾਹਿ ਕੇ ਦੇਖ ਤੇ ਭੋਜਨ ਖਤ ਸਖੀ ਜਿਹੰ ਕੇ ਬਿਨ ਪੀਤ
 ਨ ਪਾਨੀ॥ ਗਿਆਨ ਕੀ ਜੋਇ ਨ ਬਤ ਕਹੀ ਤਿਨੂੰ ਹਿਤ
 ਸੋ ਕਹਿਏ ਕਨ ਮਾਨੀ॥ ੭੭॥ ਸਵੈ ਆਗੋ ਪਿਨ ਪਾਚ
 ਖਧੈ ਸੈ॥ ਮਿਲਿ ਕੈ ਤਿਨ ਉਪਵਸੰਗ ਕਹਿਯੋ ਹਰਿ
 ਸੋ ਸੁਨ ਉਪਵਸੰਗ ਕਹੀਯੋ॥ ਕਹਿ ਕੈ ਕਹ ਉਪਵਸੰਗ
 ਨ ਜਿਤੋ ਪਠਿਯੋ ਤਿਤੋ ਨ ਸਭ ਹੀ ਗਹੀਯੋ॥ ਸਭ ਹੀ ਇ
 ਨ ਗ੍ਰੰਥ ਨ ਪੈ ਕ ਬਿਸਿਆ ਮ ਕਹਿਯੋ ਹਿਤ ਅੰਬ ਨ ਸੋ
 ਚਹੀਯੋ॥ ਇਨ ਕੋ ਤੁਮ ਤਿਯਾ ਗਾਏ ਮ ਖੁਹ ਮਹੀ ਸੁ
 ਧ ਲੇਤ ਸਦਾ ਹੀਯੋ॥ ੭੮॥ ਸਵੈ ਆਗੋ॥ ਜਬ ਉਪਵ
 ਸੋਇ ਹੰਭ ਤ ਕਹਿਯੋ ਤਬ ਉਪਵਕੋ ਮਨ ਪ੍ਰਮਭ
 ਹਿਯੋ॥ ਅਉਗਈ ਸੁਧ ਭੁਲਾ ਸਭੈ ਮਨ ਤੇ ਸਭ
 ਗਿਆਨ ਹੁਤੇ ਸੁਟ ਹਿਯੋ॥ ਸੋ ਮਿਲ ਕੈ ਸੰਗ ਗ੍ਰੰਥ ਨ ਕੈ
 ਅਤਿ ਪ੍ਰੀਤ ਕੀ ਬਤ ਕੈ ਸੰਗ ਛਹਿਯੋ॥ ਗਿਆਨ ਕੈ
 ਡਾਹਿ ਮਨੋ ਕੁਪ ਕਹਿਤ ਕੀ ਸਹਿਤ ਮਹਿ ਕੁਦਿ ਪਹਿਯੋ
 ਹੈ॥ ੭੯॥ ਸਵੈ ਆਗੋ॥ ਯੋ ਕਹਿ ਸੰਗ ਗ੍ਰੰਥ ਨ ਕੈ ਜਬ ਹੀ ਸ
 ਭ ਗ੍ਰੰਥ ਨਿਕਹਿਤ ਚੀਨੋ॥ ਉਪਵਸੰਗ ਨ ਦਯੋ ਤ
 ਜ ਕੈ ਮਨ ਸੈ ਜਬ ਪ੍ਰਮੋ ਕ ਸੰਗ ਹ ਕੀਨੋ॥ ਹੋਇ ਗਯੋ ਤ
 ਨ ਮੈ ਹਿਤ ਸੋਇ ਹੰਭ ਤ ਕਹਿਯੋ ਸੁਕ ਹਿਯੋ ਬਿਜ ਹੀਨੋ
 ॥ ਤਿਯਾ ਗਾਏ ਤੁਮ ਕੋ ਮ ਖੁਹ ਤਿਹੰ ਤੋ ਹਰਿ ਕਾ ਮ ਸਖੀ
 ਘਟ ਕੀਨੋ॥ ੮੦॥ ਭਿਧੈ ਧਾ ਚ ਗਾਏ ਨਿਯੋ॥ ਸਵੈ ਆਗੋ॥
 ਜਾਇ ਕੈ ਹੰਭ ਮ ਖੁਹ ਮੈ ਸਖੀ ਹਮਿ ਤੋ ਤੁਝਿ ਯੈ ਚੈ ਕੋ ਦੁਤ

ਪੈਰੈ ਹੋਈ ਤੇ ਜੇਤੁ ਮਧੋਂ ਚਿਰ ਬਾਸ ਕੀ ਜਦਾ ਇਕੈ ਪਾਸ
 ਕਹੈ ਹੋ ਕਿ ਤੇ ਮਹੀ ਬਿਨਤੀ ਉਹਿ ਪੈ ਬਿਪਿਜਾ ਮਿਥੈ ਹੋ
 ਬਿਪਿਤ ਮਿਥੈ ਵੈ ਹੋ ਪਾਇਨ ਪੈ ਕਾ ਬਿਸਿਮਾ ਮਕਰੈ ਹੋ ਹਿ
 ਕੀ ਕ੍ਰਿਜਾ ਭੀ ਤਰਫੇ ਲਿਖੈ ਹੋ ॥ ੧੧ ॥ ਸਫਲ ॥ ਯੋਜ ਬ
 ਓ ਪਵ ਬਤ ਕਹੀ ਉਠਿ ਪਾਇਨ ਲਾਗਤ ਭੀ ਤਬ ਸੇ
 ਉਦੁਖ ਪਾਇ ਯੋ ਤਿਨ ਕੇ ਮਨ ਤੇ ਅਤ ਹੀ ਮਨ ਭੀ ਤਰ
 ਅਨਹੋ ਉਕੈ ਬਿਨਤੀ ਸੰਗ ਉਪਵ ਕੇ ਕਾ ਬਿਸਿਮਾ ਮ
 ਕਰੈ ਬਿਪਿਯਾ ਉਚੈ ਹੋ ॥ ਸਿਮਾ ਮਸੇ ਜਾਇ ਕੈ ਯੋ ਕਹੀ
 ਯੋ ਕਰਿ ਕੈ ਹੋ ਯੋ ਪੀਤਨ ਤਿਯਾ ਗਤ ਕੈ ॥ ੧੨ ॥
 ਯੋ ਕ੍ਰਿਜਾ ਗਈ ਨ ਮੈ ਖੇਲਤ ਹੀ ਸਭ ਹੀ ਮਨ ਗ੍ਰਹਿ
 ਕੋ ਹੀ ਯੋ ਜਿਨ ਕੇ ਹਿ ਤੇ ਲਾਗਨ ਹੋ ਸਸਹਿ ਯੋ ਜਿਨ
 ਕੋ ਹਿ ਤੇ ਸੰਤ ਨੇ ਸੰਲਗੀ ਯੋ ਸੰਗ ਉਪਵ ਕੇ ਕਾ ਬਿਸਿਮਾ
 ਮਕਰੈ ਬਿਨਤੀ ਕਰ ਕੈ ਇਉ ਚਰੀ ਯੋ ॥ ਹਮ ਤਿਯਾ ਗ
 ਗਏ ਬਿਜਾ ਮੈ ਮਥੁਗਤਿ ਹੋ ਤੇ ਤੁਮ ਕਾ ਮਥੁਗਰੀ ਯੋ ॥
 ੧੩ ॥ ਯੋ ਬਿਜਾ ਬਾਸਨ ਤਿਯਾ ਗਏ ਮਥੁਗਪੁਰ
 ਬਾਸਨ ਕੇ ਸਭੀ ਤਹਿ ਪਾਗਿਯੋ ॥ ਪ੍ਰੇਮ ਜਿਤ ਪਗ੍ਰਹਰ
 ਨਿਬਓ ਨ ਸੰਗ ਚਾਇਨ ਤੇ ਸਭ ਭਾਗਿਯੋ ॥ ਵੈ ਤਹਿ ਹ
 ਬਸਨ ਬਤੀ ਯੋ ਹਮ ਜੇਗ ਕੇ ਭੇਖ ਪਠਵਨ ਲਾਗਿਯੋ ॥
 ਤਾ ਸੰਗ ਉਪਵ ਯੋ ਕਹੀ ਯੋ ਹਿ ਜੁ ਤਹਿ ਪ੍ਰੇਮ ਸਭੇ ਅ
 ਬਤਿ ਯਾਗਿਯੋ ॥ ੧੪ ॥ ਸਫਲ ॥ ਉਪਵ ਜਿਤ ਕੇ ਬਿ
 ਜੇ ਕੇ ਚਲਿ ਕੈ ਜਬ ਹੀ ਮਥੁਗਪੁਰ ਜਈ ਯੋ ਪ੍ਰੇਮ ਪਾ

ਚਿਤਮੈ ਹਿਤ ਕੇ ਹਮ ਓਕਤ ਸਿਖ ਮ ਕੇ ਪਾਇਨ ਪਈਐ
 ॥ ਕੈ ਅਤ ਹੀ ਬਿਨਤੀ ਤਿਹ ਪੈ ਫਿਕਰੈ ਇਹ ਭੰਤ ਸੁ ਉਤ
 ਗਈਐ ॥ ਪ੍ਰੀਤ ਨਿਬਹੀਐ ਤਉ ਕਰੀਐ ਪਰਲੇ ਨਹੀ
 ਕਹੁ ਸੋ ਪ੍ਰੀਤ ਕਹੀਐ ॥ ੫ ॥ ਸਵੈ ॥ ਓਹੋ ਸੋ ਸੁਨ ਲੇ
 ਬਤੀਯਾ ਜਦੁ ਬੀਰ ਕੋ ਧਿਆਨ ਜੈ ਕਰਿਓ ॥ ਬਿਸ
 ਤ ਬਾਇਕੋ ਮੋਹਿ ਗਿਸੈ ਤਿਹ ਕੈ ਗ੍ਰਿਹ ਸੇ ਨ ਜੀਯ
 ਮਹਿਓ ॥ ਨਕਛੁ ਸੁਧ ਮੇਤ ਨ ਮੈ ਗਹਿਓ ਧਰਨੀ ਪਰੁ
 ਬਿਸੁਧੀ ਭਹਿਓ ॥ ਤਿਹ ਤੇ ਹਮ ਕੋ ਬਿਰਥ ਕਹੀਐ
 ਕਿਹ ਭੰਤ ਸੋ ਪ੍ਰੀਤ ਜਹੁ ਓਹਿ ਪਹਿਓ ॥ ੬ ॥ ਸਵੈ ॥ ਚੀ
 ਨੈ ਗ੍ਰਹਨ ਸੋ ਉਕਤੋ ਕ ਬਿਸਿਖ ਮ ਜੁ ਥੀ ਅਤ ਹੀ ਅਭਾ
 ਨੀ ॥ ਕੰਚਨ ਸੇਤ ਨ ਕੰਜ ਮੁਖੀ ਜੋ ਉਹੁ ਪਾ ਬਿਖੈ ਗਤਿ ਕੀ ਛੁ
 ਨ ਸਨੀ ॥ ਯੋਕ ਹੋ ਬਿਕੁਲ ਪ੍ਰੇਬਤੀਯਾ ਕ ਬਿਨੇ ਤਿ
 ਹੰ ਕੀ ਪਹਿਚਨੀ ॥ ਉਪਦ੍ਰਹਨੀਯਾ ਸਫਰੀ ਸਤ ਨ ਮਲੈ
 ਸਿਖ ਮ ਕੇ ਜੀਵਤ ਪਨੀ ॥ ੭ ॥ ਸਵੈ ॥ ਅਤੁ ਗ੍ਰੇਹੁ ਬਿ
 ਖਭ ਨ ਸੁਤਾ ਸੰਗ ਉਪਦ੍ਰੇਸੁ ਕਹਿਓ ਯੋਇ ਮ ਬੈਨਾ ॥ ਭੁਖ
 ਨ ਭੋਜਨ ਪਾਮ ਜਿਤੋ ਹਮ ਕੇ ਜਦੁ ਬੀਰ ਬਿਨ ਸੁਹੁ ਚੈਨ
 ॥ ਯੋਕ ਹੋ ਸਿਖ ਮ ਬਿਗ ਬਿਖੈ ਬਿਸੇ ਗ ਬਿਨੇ ਜਸ
 ਯੋ ਉਚੈ ਗੋਨਾ ਗਵਤ ਭੀ ਅਤਿ ਹੀ ਦੁਖ ਸੋ ਜੁ ਤੇ ਮਨੇ
 ਬਲ ਕੰਜ ਨੈਨਾ ॥ ੮ ॥ ਸਵੈ ॥ ਬਿਖਭ ਨ ਸੁਤ
 ਅਤਿ ਪ੍ਰੇਮ ਛਕੀ ਮਨ ਮੈ ਜਦੁ ਬੀਰ ਕੋ ਧਿਆਨ ਲਗੈ ॥
 ਗਵਤ ਭੀ ਅਤਿ ਹੀ ਦੁਖ ਸੋ ਸੰਗ ਜਗਨੀ ਗਿਗਿਯੋ ਛ

ਕੈਕੈ। ਤਛਾਥਿਕੋਜਸਉਚਮਹਾਕਥਿਸਿਖਾਮਕਹਿਯੋ
 ਮੁਖਤੋਉਮਹੈਕੈ। ਚੰਦਹਿਕੋਜੁਕਲੀਕਹੁਤਮਨੈਨਾਪੈ
 ਭਿਚਲਿਯੋਨਿਚੈਰੈਕੈ॥੨੪॥੨੫॥ ਗਹਿਯੋਗਜਉਧਵਸੈ
 ਬਚਨਾਬਿਖਤਾਨਸੁਤਾਇੰਭਾਤ ਉਚਗਾਨੇਤਤਜਿ
 ਯੋਬਿਜਬਾਸਿਨਸੈ। ਤਿਹੰਤੋਕਛੁਜਨਤਦੇਖਾਬਿਚ
 ਗਾਥੈਠਗੇਏਬਤੀਤਰਾਪੁਨਹੀਇਨਕੀਸਉਓਗਨਿਹ
 ਗਾਤਿਅਗਾਏਬਿਜੋਕਮਥੁਰਾਮਜਨਤਦੇਘਟਭਗਾ
 ਮਹੈ॥੨੬॥੨੭॥ ਜਬਜੈਹੋਕਹਿਓਮਥੁਰਾਕੇਬਿਖੈਹਰਿ
 ਪੈਹਮਗੀਬਿਨਤੀਇਹਕੀਜੋ॥੨੮॥ ਇਨਕੇਗਹਿਕੈਹੀਖੋਘਟ
 ਕਦਸੋਜੇਮੁਹਿਨਾਮਹਿਲੀਜੋ। ਤਹੀਕੇਪਛੇਤੋਮਬਤੀਖਾ
 ਸੁਨਲੈਇੰਭਾਤਹਿਸਉਚਗੀਜੋ। ਜਨਤਹੋਹਿਤਤਿਅਗ
 ਗੇਕਬਹੁੰਮਹੋਹਿਤਕੇਸੰਗਭੀਜੋ॥੨੯॥੩੦॥ ਉਧਵ
 ਸੈਬਿਖਤਾਨਸੁਤਾਬਚਨਾਇੰਭਾਤਸਉਉਚਗਿਯੋਰੈ
 ॥ਤਿਅਗਾਦਈਜਬਓਗਕਥਾਮਨਜਉਸੰਗਾਖਾਮਕੇਪ੍ਰ
 ਮਭਗਿਯੋਰੈ। ਤਾਸੰਗਸਉਕੋਬਤੀਖਾਬਨਮੈਹਮਹੈ
 ਜੋਉਸੰਗਅਗਿਯੋਰੈ। ਮੈਤਮਹੇਸੰਗਮਨਕਹਿਯੋਤਮਤੁ
 ਹਮਹੇਸੰਗਮਨਕਹਿਯੋਰੈ॥੩੧॥੩੨॥ ਬਨਮੈਹਮਹੇਸੰ
 ਗਕੇਲਕੇਮਨਮੈਅਬਸਜਦੁਬੀਹਚਿਤਗਾਮਹੇਜੋਸੰਗ
 ਕਹੀਬਤੀਖਾਹਿਤਕੀਸਉਅਪਨਚਿਤਨਹੋਗਾ। ਤਾ
 ਹੀਕੋਘਾਨਕੋਕਿਹੰਦੇਤਤਾਜੋਯੋਬਿਜਾਅਓਮਥੁਰਾ
 ਕੇਪਧਗਾਜਾ। ਨਤਹੈਤਮਹੈਕਛੁਰੇਸਾਹੋਕਛੁਰੇਘ

ਦਭਗਮਸੇ॥੪੩॥ਸਵੈਯਾ॥ਯੋਤਿਨਉਤਰਦੇਤਭੇ
 ਉਪਵਪ੍ਰੀਤਘਨੀਰਿਕੇਸੰਗਤੈ॥ਜਾਨਤੈਅਥ
 ਆਵਤਹੈਉਪਜੈਇਹਚਿਤਕਹਿਯੋਮਨਮੈ॥ਕਿ
 ਯੋਸਥਰਤਜਿਆਵਤੈਜੁਫਿਰੈਨਹਿਰੁਦ੍ਰਨਕੇ
 ਕੁਨਫੇਗੇ॥ਜਾਨਤੈਹਮੇਘਟਭਗਨਾਵਤ
 ਹੋਹਮੇਜੁਫਿਰੈ॥੪੪॥ਸਵੈਯਾ॥ਯੋਕਹਿਰੋਵਤਭ
 ਈਲਲਨਅਧਨੇਮਨਮੈਅਤਿਸੇਕਥਯੋ॥
 ਭ੍ਰਮਗਿਰੀਪ੍ਰਥਮੀਪਰਸੋਹਿਦੈਅਨਦਥਤਿਤਨੇ
 ਬਿਸਰਯੋ॥ਭੁਲਗਈਸੁਧਿਅਉਗਸਭੈਰਿਕੇ
 ਮਨਪਿਆਨਬਿਖੈਤਿਨਲਾਯੋ॥ਯੋਕਹਿਯੋਉਪ
 ਵਸੈਤਿਨਦੇਹਹਮੇਗ੍ਰਹਸਿਖਾਮਨਅਯੋ॥
 ॥੪੫॥ਸਵੈਯਾ॥ਜਹੀਕੇਸੁੰਗਸੁਨੈਮਿਲਕੇਹਮਕੁੰ
 ਜਗਲੀਨਮੈਖੇਲਮਚਯੋਗਾਵਤਤਿਯੋਸਉ
 ਠਉਰਤਹੈਹਮਉਮਿਲਕੈਤਹਮੰਗਲਗਾਯੋ॥
 ਸੋਬਿਜਤਿਯਗਗਿਯੋਮਥੁਰਾਇਨਰੁਦ੍ਰਨਤੈਮ
 ਨੁਅੰਉਚਟਯੋ॥ਯੋਕਹਿਉਪਵਸੈਤਿਨਦੇਹ
 ਹਹਮੇਗ੍ਰਹਸਿਖਾਮਨਅਯੋ॥੪੬॥ਸਵੈਯਾ॥
 ਬਿਜਤਿਯਗਗਿਯੋਮਥੁਰਕੈਸਉਮਨਤੈਸਭ
 ਹੀਬਿਜਨਗਬਿਸਰੀ॥ਸੰਗਰਚੇਪੁਰਬਸਨਕੇਕਥਿ
 ਸਿਖਾਮਕੈਸਉਜਾਨਿਪਿਯਗੀ॥ਉਪਵਜੁਸੁਨੀਯੋ
 ਬਿਰਥਤਿਹੈਤੈਅਤਿਬਿਅਕੁਲਭੀਬਿਜਨਗੀ

ਕਚੁਗੀਜਿਯੋ ਅਹਿਰਜਤਜੋ ਤੇਤੰਤੰਤਤਜੀਬਿਜ
 ਨਮੁਰਗੀ॥੧੬॥ਸਵਯਾ॥ਉਪਵੇਕੇਫਿਰਸੰਗਕਹਿਯੋ
 ਕਾਬੀਸਿਮਾਮਕਹੈਬਿਖਤਨਾਈਪੈ॥ਜਾਮੁਖਕੀ
 ਸਮਚੰਦਪੁਤਾਜਿਹੋਕੇਤਨਮਨਹੰਗੁਪਮਈਪੈ॥ਸਿਮਾ
 ਮਗਯੋਤਜਕੈਬਿਜਕੈਤਿਹੰਤੋਅਤਿਬਿਕੁਲਾਚੈ
 ਤਭਈਪੈ॥ਜਾਦਿਨੈਕਮਥੁਰਮੈਗਏਬਿਨਤੁਹਮਗੀ
 ਸੁਪਹੰਨਲਈਪੈ॥੧੭॥ਸਵਯਾ॥ਜਾਦਿਨੈਕਾਬ੍ਰਜ
 ਤਿਅਗਗਏਬਿਨਤੁਕਉਮਨਸਹੰਨਪਠਯੋਹੰਤ
 ਜਿਤੇਇਨਉਪਰਬਕਬਿਸਿਮਾਮਕਹੈਤਿਤੰਨਾਬਿਸ
 ਰਯੋਅਪਰਚੇਪੁਰਬਸਨਸੈਇਨੈਕਦੁਖਦੇਤਭਯੋ
 ਨਰਿਣਯੋ॥ਤਸੰਜਾਇਕੈਕਹੀਯੋਹਿਜੁਤਮੋਰਕ
 ਹਕਜੀਅਮਾਯੋ॥੧੮॥ਸਵਯਾ॥ਤਿਅਗਗਏਮਥੁਰ
 ਬਿਜਕੈਚਲਿਕੈਫਿਰਅਪਨਹੀਬਿਜਅਏ॥ਸੰਗ
 ਰਚੇਪੁਰਬਸਨੈਕਕਬਿਸਿਮਾਮਕਹੈਮਨਅਨੰਪਾ
 ਏ॥ਦੈਗਯੋਇਨੈਕਦੁਖਉਪਵੈਪੈਮਨਮੈਨਹੰਨਾ
 ਸਬਛੇਏਅਪਨਬੇਬਿਜਮੈਉਪਜੈਇਨਸੈਸੁ
 ਭਏਫਿਨਬੀਚਪਏ॥੧੯॥ਸਵਯਾ॥ਤਿਅਗਗਏ
 ਨਲਈਇਨਕੀਸੁਧਹੰਤਕਛਮਨਮੈਹਤਹੰਨਾਅ
 ਪਰਚੇਪੁਰਬਸਨਸੈਇਨੈਕਸਤਪੇਮਾਬਰਕਰਿਤ
 ਗੋਤਤੰਨਮਨਕੋਫਿਰਅਵਯੋਤਤਭੇਤੁਮਧੰ
 ਹਮਹੰਗੋਤਤੰਤੰਤੰਮਥੁਰਫਿਰਅਵਹੰਨੇਸਭਰਉਅ

ਨਕੇਰਖਵੇਗੇ॥੧੦੧॥ਸਦੇਆਸਿਆਮਚਿਤਰਕੈਸਿਆਮ
 ਕਹੈਮਨਮੈਸਭਗੁਰਨੀਯੰਦੁਖਪਵੈ॥ਇਕਪਰੈਮ
 ਰਣਇਪਰਾਇਕਬੋਗਭਗੀਗੁਨਬੋਗਹੀਗਵੈ
 ॥ਕਉਕਹੈਜਦੁਰਾਮੁਖਤੇਸੁਨਸਉਨਨਬਤ
 ਤਹੈਉਧਵੈ॥ਜਉਪਿਖਵੈਨਤਹੈਤਿਨਕੋਸੁ
 ਕਹੈਹਮਕਹਹਿਥਨਅਵੈ॥੧੦੨॥ਸਦੇਆਗੁਰ
 ਨਾਨਾਕੁਲਾਚਿਤਤਈਹਰਿਕੇਨਹੀਅਵਨਕੀ
 ਸੁਧਿਪਈ॥ਚਿਨਕੁਲਹੋਇਗਈਚਿਤਮੈਬਿਖ
 ਭਨਸੁਤਾਮਨਮੈਮੁਰਣਈ॥ਜੋਬਿਰਥਮਨਬੀਚ
 ਤੁਤੀਸੋਉਧਵਕੇਤਿਹੰਧਸਸੁਨਈ॥ਸਿਆਮਨ
 ਅਵਤਹੈਤਿਹੰਤੈਅਤਹੀਦੁਖਭਿਯੋਬਗਨੇਯ
 ਨਹੀਜਾਈ॥੧੦੩॥ਸਦੇਆਉਧਵਉਤਰੇਤਤ
 ਯੋਅਤਿਬੋਗਮਨੈਅਪਨੇਸੋਉਕੈਹੈ॥ਗੁਰਨਿਕੇ
 ਮਨਮੰਧਿਬੋਥੈਕਾਬੋਸਿਆਮਕਹੈਜੋਉਬਤਰੁਚੈ
 ਹੋਥੋਹੋਰਿਯੋਸਨਮੈਮਿਲਹੈਜਿਹੰਕਉਗਮੈਨਕ
 ਛੁਭਮੁਭੈਹੈਜੋਗਨਹੋਇਜਪਹਰਿਕੈਮੁਖਮੰਗਹੁਗੀ
 ਤੁਮਸੋਬਰੈਹੈ॥੧੦੪॥ਸਦੇਆਉਨਰੈਇਮਉਧਵਹੀ
 ਯਾਨਚਯੋਚਯੋਕੈਜਸੁਧਪਤਿਪੈਸੋਉਆਯਾਅਵ
 ਤਹੀਜਸੁਧਜਸੁਧਪਤਿਪਾਇਨਉਪਗਸੀਸਣੁਕਯੋ
 ਸਿਆਮਹੀਸਿਆਮਸੁਖਹੀਯੋਕਹਿਕੈਇਹੋਮਪਹਿਕਾ
 ਨਪਠਯੋਯੋਕਹਿਕੈਰਥਧੈਚੜ੍ਹਕੈਰਥਕੈਮਥੁਗੁ

ਕੀਰਤ ਚੋਲੋ ॥੧੦੫॥ ਉਹੁ ਦੁਖਾ ਚਕਨੁ ਜੁਮੀ ਮਢੇ ॥
 ਆਇ ਜਥੇ ਮੁਖ ਪੁਰ ਮੈ ਬਲਗਮ ਅਤਿ ਸਿਖਾਮ ॥
 ਕੇ ॥ ਇਪਰਿਯੋ ਕਰਿਯੋ ਜੇਤੁ ਮੇ ਕਰਿ ਕੈ ਪਰਿਯੋ ॥
 ਤਿਨ ਸੋ ਤਿਹੰਤ ਤਹੀ ਸੋ ਚਰਿਯੋ ਸੰਗਨ ਦੇ ਕੇ ॥
 ਉਉ ਨਗੁਰਨ ਕੇ ਚਰਚ ਕਰਿ ਗਿਯਾਨ ਕੀ ਫੇਰ ਫੇਰਿ ॥
 ਯੋ ॥ ਤੁਮਹੇ ਮੁਖ ਭਾਨ ਨਿਹਰਤ ਹੀ ਤਮ ਸੋ ਦੁਖ ਬੇ ॥
 ਸਭ ਦੁਖ ਕਰਿਯੋ ॥੧੦੬॥ ਸਵੇ ॥ ਤੁਮਹੇ ਪਗ ਭੇਟ ॥
 ਗਯੋ ਜਬ ਹੀ ਤਬ ਹੀ ਫੁਨਨ ਦੇ ਪਾ ਮਗ ਯੋ ॥ ਤਿ ॥
 ਹੋ ਕੇ ਕਰਿ ਗਿਯਾਨ ਪ੍ਰਬੋਧ ਉਠਿਯੋ ਚਲਿ ਗੁਰਨ ਪਾ ॥
 ਸ ਅਯੋ ॥ ਤੁਮਹੇ ਉਨ ਦੁਖ ਕਰਿਯੋ ਹਮ ਪੈ ਸੁਨ ਉ ॥
 ਤਮੈ ਇਹੰਤ ਤਦੇ ॥ ਬਲਿ ਸਿਖਾ ਮਹੀ ਸਿਖਾ ਮ ॥
 ਸਦਾ ਜਪੀਯੋ ਸੁਨਨ ਮਹਿ ਪ੍ਰੇਮ ਘਨੇ ਬਢੇ ॥
 ॥੧੦੭॥ ਉਹੁ ਦੁਖ ਸੋ ਕੇ ਸੁਖਾ ਜਾ ਕੇ ॥ ਗੁਰਨ ਮੇ ਸੰਗ ॥
 ਐਸ ਕਰਿਯੋ ਹਮ ਓਰ ਤੋ ਸਿਖਾ ਮ ਕੇ ਪਾਇਨ ਪਈਯੋ ॥
 ॥ ਯੋ ਕਹੀਯੋ ਪੁਰਬ ਸਨ ਕੇ ਤਜ ਕੈ ਬਿਜਬ ਸਨ ॥
 ਕੇ ਸੁਖੁ ਦੇਈਯੋ ਜਸ ਪਾਇਹੰਤ ਤਕਰੀ ਬਿਨਤੀ ॥
 ਬਿਨਤੀ ਕਹੀਯੋ ਸੰਗ ਪੁਤ ਕਨਈਯੋ ॥ ਉਪਦਤ ॥
 ਸੰਗ ਯੋ ਕਹੀਯੋ ਬਹੁ ਗੋਫਿਰਾ ॥ ਇਕੈ ਮਾਖਨ ਖਈ ॥
 ਯੋ ॥੧੦੮॥ ਸਵੇ ॥ ਅਉਰ ਕਹੀ ਬਿਨਤੀ ਤੁਮ ਪੈ ॥
 ਸੁਸੁਨੇ ਅਰ ਅਉਰ ਬਾਤ ਨ ਭੋਲੇ ॥ ਐਸੇ ਕਹ ਜਸੁ ॥
 ਪਤੁ ਮੈ ਕਹ ਮੈ ਕਹ ਅਤੀ ਬਿਜਨ ਬਧਿਯੋ ॥ ਤਤੋ ॥

 ੧੦
 ੧੪

ਰੋਨਕਛੁਗਨਤੀਹਮੇਸੁਕਹਿਯੋਤੁਮਧੇਮਾਬਿਚ
 ਗਾਤਹਿਤੋਬੇਗਤੋਜੇਮਥੁਗਉਠਕੈਅਬਹੀਬਿ
 ਜਪੁਤਪਧੋਗ॥੧੦੬॥ਸਵੈਰਾ॥ਮਤਕਗੋਬਿਨਤੀਤੁ
 ਮਧੋਕਾਬਿਸਿਆਮਕਰੈਜੋਉਹੈਬਿਜਰਨੀ॥ਤਹੀਕੋ
 ਧੇਮਧਨੇਤੁਮਸੋਹਮਅਪਨੇਜੀਮਹਿਪੀਤਪ
 ਛਨੀ॥ਤਤੋਕਹੋਤਜਕੈਮਥੁਗਬਿਜਅਵਹੁਯ
 ਬਿਧਿਬਾਤਬਖਨੀ॥ਘਨਹੁਤੋਤਬਮਾਨਤ
 ਥੇਅਬਸਿਆਨਭਏਰਬਏਕਨਮਾਨੀ॥੧੧੦॥ਸਵੈ
 ਰਾ॥ਤਹੀਤੋਸੰਗਕਹੋਤੁਮੇਤਜਕੈਬਿਜਸੋਮਥੁ
 ਗਅਬਅਈਯੋਮਾਨਕੈਸੀਖਕਹੋਹਮਗੀਤਿਹੋ
 ਠਉਹੂੰਹੀਪਲਵਠਹਰਈਯੋਸੇਸੁਧਿਭੁਲਗਈ
 ਤੁਮਕੋਹਮੇਜਿਹੰਅਉਸਰਪਾਇਨਪਈਯੋ॥੧੧੨॥
 ਕਰਿਗੁਰਨੀਯਹਮਸੋਮਥੁਹੀਬਿਜਰਾਸਕੈਸੁਖਦਈ
 ॥੧੧੧॥ਸਵੈਰਾ॥ਤਹੀਤੋਤਿਯਗਗਿਯੋਮਥੁਗਕਬਿ
 ਸਿਆਮਕਰੈਬਿਜਮੈਫਿਰਅਵਹੁਗੁਰਨਿਪੀਤਿ
 ਪਛਨਿਕਹਿਯੋਤਿਹੰਤੋਤਿਹੰਠਉਗਨਛੀਲਲ
 ਗਵਹੁਯੋਕਹਿਪਾਇਨਪੈਹਮੇਹਮਸੰਗਕਹਿਯੋ
 ਸੁਤਹੰਤੁਮਜਾਵਹੁਜਾਇਕੈਅਵਹੁਯੋਕਹਿਯੋ
 ਹਮਕੋਸੁਖਹੋਤੁਮਹੰਸੁਖਪਾਵਹੁ॥੧੧੨॥ਸਵੈਰਾ॥
 ਤਤੋਕਹਿਯੋਤਜਕੈਮਥੁਗਫਿਰਕੈਬਿਜਬਾਸਨ
 ਕੈਸੁਖਦੀਜੈ॥ਅਵਹੁਫੇਰਕਹਿਯੋਬਿਜਮੈਇਹੰ

ਕਾਮਕੀਏਤੁ ਮੇਰਨਹੀ ਛੈ ਜੈ॥ ਅਇਕ੍ਰਿਪਾ ਲਾਇਖਵ
 ਹੁਪਕਹਿਯੋਜਿਹਦੇਖਤਹੀ ਮਨਜੀਜੈ॥ ਕ੍ਰਿਪਾਗਲੀ
 ਨਮੈਫੇਰਕਹਿਯੋਮੇਰਾ ਅਧਰਨਕੇਸਲੀਜੈ॥ ੧੧੩
 ਸਵ॥ ੫॥ ਸਿਆਮਕਹਿਯੋਸਗਪੈਤੁ ਮੇਰੁਹੁਤੀਤੁਮ
 ਕੀਬਿਜਬੀਚਪਿਯਾਗੀ॥ ਕਨਕਚੁਪੁਰਬਸਨਸੰਕਬ
 ਤੁਨਹੀਯੋਬਿਜਨਗਚਿਤਗੀ॥ ਪੰਥਨਿਹਰਤਨੈਨਨ
 ਕੀਕਾਬੀਸਿਆਮਕਹੈਪੁਤਗੀਦੋਉਹਗੀ॥ ਉਪਵੀਸਿਆ
 ਮਸੰਘੰਕਹੀਯੋਤੁ ਮੇਰਬਿਨਤੀਸਭਗਯਾਬਚਰੀ॥
 ੧੧੪॥ ਸਵ॥ ੫॥ ਅਉਰਕਹੀਤੁ ਮਸੰਘਿਜੁਬਿਖਤ
 ਨਸੁਤਤੁ ਮਕੈਜੋਉਪਿਯਾਗੀ॥ ਜਰਿਨਕੈਬਿਜਤਿਯਾ
 ਗਗੇਦਿਨਤਹੀਨਹੀਹਮਹੂੰਸੰਤਰੀ॥ ਆਵਹੁਤਿ
 ਅਗਾਅਬੈਮਥੁਤੁ ਮੇਰਬਿਨਗੀਅਬਹੋਇਬਿਚ
 ਗੀਮੈਤੁ ਮਸੰਘਿਮਨਕਹਿਯੋਤਜਾਵਹੁਮਨਅ
 ਬੈਹਮਹਗੀ॥ ੧੧੫॥ ਸਵ॥ ੫॥ ਤਿਆਗਗੇਹਮੇਰਕਿਹ
 ਹਤਤੋਬਤਕਛੂਤੁ ਮਹੀਨਬਿਗਰੀ॥ ਪਾਇਨਸੇਪਹਿ
 ਕੇਸੁਨੀਯੋਪ੍ਰਭੁਦੇਬਤੀਯਾਇਹੰਤੰਤਉਚਗੀ॥ ਅਪ
 ਰਚੇਪੁਰਬਸਨਸੰਮਨਤੋਸਭਹੀਬਿਜਨਗਚਿਸਗੀ
 ਮਨਕਹਿਯੋਤੁ ਮਸੇਘਟਕਾਮਕਹਿਯੋਅਬਸਿਆਮਹ
 ਹਮਹਗੀ॥ ੧੧੬॥ ਸਵ॥ ੫॥ ਅਉਰਕਹੀਤੁ ਮਸੰਘੇਨ
 ਤੀਸੇਥੀਸਿਆਮਕਹੈਚਿਤਵੈਸੁਨਿਲੀਜੈ॥ ਖੇਲਤਬੀ
 ਤੁਮਸੇਬਨਮੈਤਿਹੰਅਉਸਗੀਕਬਹੁਪੁਕੀਜੈ॥

ਗਾਵਤਬੀਤੁਮੈਪੈਮਲਕੇਜਿਹੰਕੀਸੁਰਤੇਕਛੁਤਨ
 ਨਛੀਜੈ॥ਤਕਕਹਿਯੋਤਿਹੰਕੀਸੁਧਕੈਬਹੁਗੋਬਿਜ
 ਬਾਸਨਕੋਸੁਖਦੀਜੈ॥੧੧੭॥ਸਵਯਾ॥ਅਭੈਕਰੀਬਿ
 ਖਤਨਸੁਤਹਰਿਜੁਸੇਉਬਤਅਬੈਸੁਨਲਈਯੋ
 ॥ਯੋਕਹਿਯੋਤਿਯਗਤੁਮੈਮਥੁਗਬਹੁਗੋਬਿਜਕੁੰਜ
 ਨਤੀਤਰਅਈਯੋ॥ਜਿਯੋਹਮੇਸੰਗਬੇਲਤਬੇਤਿ
 ਹੰਤੀਤਕਹਿਯੋਫਿਰਬੇਲਮਚਈਯੋ॥ਚਹਘਨੀ
 ਤੁਹਿਦੇਖਨਕੀਗ੍ਰਿਹਅਇਕਹਿਯੋਹਮਕੋਸੁਖਦ
 ਈਯੋ॥੧੧੮॥ਸਵਯਾ॥ਤੇਗੋਪਖੇਬਿਨਹੋਹਰਿਜੀਕਿ
 ਹੰਤੀਤਕਹਿਯੋਨਹੀਮੈਮਨਭੀਜੈ॥ਸੁਕਭਈਪੁਤ
 ਗੀਸੀਕਹਿਯੋਕਹੀਯੋਹਰਿਸੰਬਿਨਤੀਸੁਨਲੀਜੈ॥
 ਬਤਨਮੋਹਿਨਹੋਤਪ੍ਰਤੀਤਕਹਿਯੋਘਨੀਸਿਅਮ
 ਪਿਖੇਹੀਪ੍ਰਸੀਜੈ॥ਅਨਨਪੈਸਮਚੰਦਨਿਹਰਿਚਕੇ
 ਰਸੀਗ੍ਰਹਨਿਕੋਸੁਖਦੀਜੈ॥੧੧੯॥ਭੁਧਰਚੰਦ੍ਰਤਰਕਾ
 ਸੰਦਰਸਦਾਚ॥ਸਵਯਾ॥ਯੋਤੁਮਸੋਕਹਿਯੋਚੰਦ੍ਰ
 ਤਗਹਰਿਜੁਅਪਨੇਮੁਖਚੰਦਰਿਖਈਯੋ॥ਬਿਕ੍ਰਲ
 ਹੇਇਗਈਬਿਨਵੈਸੁਹਕਹਿਯੋਟੇਹੁਲੀਧਰਭਈ
 ਯੋ॥ਤਹੀਤੋਅਵਹਨਚਿਰਲਾਵਹੁਮੇਜੀਯਕੀ
 ਅਬਹੀਸੁਨਲਈਯੋ॥ਹੇਬਿਜਨਬਕਹਿਯੋਨੰਦ
 ਲਾਲਚਕੋਗਨਿਗ੍ਰਹਨਿਕੋਸੁਖਦਈਯੋ॥੧੨੦॥ਸਵਯਾ॥
 ਹੇਬਿਜਨਬਕਹਿਯੋਬਿਜਨਗਹਨੰਦਲਾਲਨਹੀ

ਚਿਰਕੀ ਜੈ। ਚਿਰਦੁਰ। ਇਹੋ ਜਸੁ ਪਾਸੁ ਤਰੱਕ ਕੇ ਪਨਕ
 ਹਿਯੋ ਸੁਨਈ। ਜੈ। ਸਾ ਪੇਕਨ ਬਾਸੁ ਸੁਬਧੀ ਘਾਮਰੁ
 ਆਵੈ। ਗੋਕਟਾ ਨਾ ਬਨਛੀ। ਜੈ। ਕੰਸ ਬਿਰਾਮ ਬੈਕ
 ਰਤਾ ਸਚੇ ਰਨਿਗੁਰਨਿਕੋ ਸੁਖੁ ਦੈ। ਜੈ॥੧੧॥ ਸਦਾ॥
 ਹੋਨੰਦਨ ਕਹਿਯੋ ਸੁਖ ਕੰਦ ਮੁਕੰਦ ਮੁਨੰਦ ਤੀ। ਯੰਗਿਰ
 ਧਰੀ ਗੋਕਟਾ ਨਾ ਬਨਛੇ ਬਕ ਕੇ ਰਿਪੁ ਰੂਪੁ ਰਿਖਾਵੈ। ਮੇ
 ਹਿ ਮੁਰੀ। ਸੀ। ਬਿਜਨਾ ਬਸੁ। ਨੇਜ ਸਧਾ ਸੁਤਤੀ ਬਿਨ
 ਝੇ ਬਿਜਨਾ ਬਿਚਰੀ। ਜਾਨਤੈ ਹੋ। ਗੁਰੁ ਅਪਨੇ ਮਨ
 ਤਿਸੁ ਭਰੀ। ਇਹ ਤੀ। ਯਾ ਬਿਸਰੀ॥੧੨॥ ਸਦਾ॥ ਕੰਸੋ
 ਮਗੁ ਸੁਨੇ ਕਰਤ ਰਬ ਕਾ ਮੁਖ ਛਰਕਹਿਯੋ ਸੁਨਈ। ਸ
 ਭੇਖ ਨਿਵਰੁ ਸੁਨੇ ਬਿਜਨਾ ਬਾ ਬੈ। ਇਨ੍ਹਰੁ ਗਨਿਗੁਪ
 ਦਿਖੈ॥੧੩॥ ਪਨਾ ਸਿਆਮੰ ਰਤ ਪੇਖੇ ਬਿਨਾ ਨ ਕਛੁ ਇਨ
 ਕੇ ਮਨ ਬੀ ਚਰਚੈ। ਤਿਹ ਤੇ ਹਰਿਜੁ ਤਜ ਕੇ ਮਧੁਰ ਇਨ
 ਕਿਸੁ ਭੇਸੇ ਕਨ ਕੇ ਹਰੈ॥੧੪॥ ਚਿੰਤਾ ਛਟਾ ਮਨਿ। ਘਰ
 ਮਨ ਬਾਚਾ ਸਦਾ। ਬਿੰਜ ਛਟਾ ਅਰਮੈ ਨ ਪ੍ਰਭਾ ਸੰਗ
 ਤਹਿ ਸਿਆਮ ਕਹਿਯੋ ਸੁਨਾਏ ਸੋ। ਪ੍ਰੀਤ ਬਛਾਇ ਇਤੀ
 ਇਨੇ ਸੀ। ਅਬ ਤਿਯਾ ਗਾਏ ਕਹੁ ਕਰਨ ਕੈ ਸੋ। ਆਵ
 ਹੁ ਸਿਆਮ ਨ ਛੀਲ ਲਗਾਵੈ। ਖੇਲ ਕਰਹੁ ਮੇਰੀ ਛਿਰ ਵੈ
 ਸੀ। ਮਨ ਰੋ ਬਿਖਤ ਨ ਸੁਤਾ ਪਰਵੈ। ਹਮ ਕੰਤ ਮਵ
 ਬਿਧਿ ਜੈ ਸੋ॥੧੫॥ ਸਦਾ॥ ਖੁਧ ਵਸਿਆ ਮੇਰੀ ਕਹੀ
 ਯੇ ਤੁਮੇਰੀ ਹਿੰਦ ਬਾਸੁ। ਭੀਨ ਪਏਰੀ। ਤਿਯਾ ਗਤ ਬਾਸ

 (੨)
 ਜ

ਪਨੇਸੁਖਕੋ ਅਤਹੀ ਮਨਭੀਤਗੋਸੇਕਕੋਗੀ॥ ਜੋਗਨ
 ਬਸਤਨਕੋਧਰਿਕੋਕਿਕਹਿਯੋਬਿਖੁਖਾਇਕੋਪ੍ਰਨਪ
 ਰੋਗੀ॥ ਤਹੀਤਿਹੋਗਹਿਜੁਤਮਸੀਬਿਖਭਾਨਸੁਤਾਛਿ
 ਗਮਨਕੋਗੀ॥ ੧੨੫॥ ਮਦਯਾ॥ ਯੋਤੁਕਹੀਉਨਹੁਤੁ
 ਮਕੋਬਿਖਭਾਨਸੁਤਾਜੁਕਹਿਯੋਸੁਨਲੀਜੀ॥ ਤਿਆ
 ਗਗੇਹਮਕੋਬਿਜਮੈਮਨੁਅੰਤੁਮੋਸੁਲੇਖਨਪ੍ਰ
 ਸੀਜੀ॥ ਬੈਠਗੋਅਬਹੋਮਥੁਗਇੰਭੰਤਕਹਿਯੋ
 ਮਨੁਅੰਜਬਖੀਜੀ॥ ਜਿਯੋਹਮਕੋਤੁਮਪੀਠਦਈ
 ਤੁਮਕੋਤੁਮਹੀਮਨਭਾਵਤਦੀਜੀ॥ ੧੨੬॥ ਮਦਯਾ॥
 ਅਭਿਗਹੀਤੁਮਸੀਬਿਜਨਾਥਕਹੀਅਬਉਧਵ
 ਸੋਸੁਨਲਈਯੋ॥ ਆਪਚਲੇਤੁਨਹੀਕਹਿਯੋਨਥ
 ਬਲਵਨਗੁਗਨਿਦੁਤਪਠਈਯੋ॥ ਜਥਕੋਉਦੁਤ
 ਪਠੇਨਕਹਿਯੋਤਬਤੋਉਠਾਪਨਹੀਤਹੀਜਈਯੋ
 ॥ ਨਤਗੁਗਨੇਕੋਵਿਜੁਤਹੁਕੋਸਿਆਮਕਹੋਕਬਿਰਾ
 ਨਦਿਵਈਯੋ॥ ੧੨੭॥ ਮਦਯਾ॥ ਤੋਹੀਯਿਅਨਧੋਹਰਿ
 ਜੁਅਹੁਤੋਹੀਲੈਕਰਿਨਾਮੁਪੁਕਗੈ॥ ਮਤਪਿਤਕੀਨ
 ਲਾਜਕੋਹਰਿਸਾਇਤਸਿਆਮਹੀਸਿਆਮਚਿਤਗੈ॥
 ਨਮਅਧਮਤੈਜੀਵਤਹੋਬਿਨਨਾਮਕਹਿਯੋਛਿਨਮੈ
 ਕਸਟਗੈ॥ ਯਾਬਿਧਿਦੇਖਿਦਸਾਉਨਕੀਅਤਿਬੀਚ
 ਬਛਿਯੋਜੀਯਸੋਕਹਮਗੈ॥ ੧੨੮॥ ਮਦਯਾ॥ ਮਤਪਿ
 ਤਨਕੀਸਕਕੋਹਨਹੀਸਿਆਮਹੀਸਿਆਮਕਰੈਮੁਖਸਿਯੋ

ਤੁਮਗਿਗੈਬਿਧਿਜਮਤਵਰਧਗੈਗਿਗੈਧਰਧੈਸੋਉਭਿ
 ਯੋਥਿਜਤੁੰਜਨਫੁਛਤਹੈਮਕੋਕਥਿਸਿਮਕ
 ਹੈਧਨਲਭਕਜਿਯੋਅਬਤਤੋਕੋਬਿਨਤੀਤੁਮ
 ਸੋਪਿਖਿਕੈਤਿਨਕਫੁਨਓਦੁਖਇਯੋ ॥੨੬॥ ਸਵਾਮੀ
 ॥ਅਪਚੋਲੇਇਹੋਤੋਨਭਲੀਜੁਪੈਅਪਚੋਲੀਨਹੀ
 ਦੁਤਪਠੀਜੈ॥ਤਤੋਕੋਬਿਨਤੀਤੁਮਸੋਦੁਬਤਨ
 ਤੋਇਕਬਤਕੀਜੈ॥ਜਿਯੋਜਲਕੋਬਿਨਮੀਨਰਸਾ
 ਸੁਰਸਾਤਈਗ੍ਰਹਨਿਕੀਸੁਨਿਲੀਜੈਕੋਜਲਹੋਇ
 ਉਨੈਮਿਲੀਯੋਕਿਉਨੈਦ੍ਰਿੜਤੋਕੋਕਹਿਯੋਬਰਦੀਜੈ
 ॥੧੩॥ ਕਥਿਯੋਚਾਰਾਸਵਾਮੀ ॥ਬਿਜਬਸਨਹਾਲ
 ਕਿਧੋਹਗਿਜੁਫੁਨਓਪਵਤੋਸਤਹੀਸੁਨਲੀਨੋਜਕੀ
 ਕਥਾਸੁਨਕੈਚਿਤਤੋਸੁਹਲਾਸਧਟੋਦੁਖੋਵਤਜੀ
 ਨੋ॥ਸਿਮਾਮਕਹਿਯੋਮੁਖਤੋਇਹੋਤਕਿਧੋਕਥਿਨੇਸੁ
 ਸੋਉਲਾਖਿਲੀਨੋ॥ਉਪਵਮੈਉਨਗ੍ਰਹਨਿਕੋਸੁਕਹਿਯੋ
 ਦ੍ਰਿੜਤੋਕੋਅਬੈਬਰਦੀਨੋ॥੧੩॥ ॥੧੮॥ ਸਤ੍ਰਹਸੈ
 ਚਵਤਲਸੈਸਵਨਸੁਦਿਭੁਪਵਗਾਨਗਰਪਵਰਾ
 ਮੋਤ੍ਰਮੈਗਚਿਯੋਗਿਥਸੁਧਗਾ ॥੧੮॥ ॥੧੯॥ ਖੜਗਪਾ
 ਟਿਕੀਕ੍ਰਿਪਤੋਪੋਥੀਸਰੀਬਿਚਗੀਭੁਲਹੋਇਜਹੰਤ
 ਹੰਸੁਕਥਿਪੜ੍ਹਿਅਹੁਸਭੈਸੁਧਗਿ ॥੧੯॥ ॥੨੦॥
 ॥੧੮॥ ਨਦਰਕ੍ਰਿਤਮਪਤਮਾਦਮੁਕਮਸੁਮਾ

ੴ ਸ੍ਰੀ ਗੁਰੂ ਤੇਗ ਬਹਾਦਰ ਜੀ ਸਤਿਨਾਮੁ

ਅੰਗੁਰੁ ਪਾਣੀ ਪਾਇਆ ॥ ਵ੍ਹਪੁਸਾਰੀ ॥
 ਪਾਤਿਸਾਹੀ ੧੦ ॥ ਭੁਜੰਗਾ ਪਾਤਕਰਾ ॥ ਸ੍ਰੀਸ
 ਹਬਜੀਕੀ ਉਸਤਤਿ ॥ ਅਸ੍ਰੀਭਗੀਤੀ ਬਚੇ
 ਲੀਸਰੀ ॥ ਕਰੋ ਏਕ ਤੇ ਦ੍ਰੈ ਸਭਟੁ ਬਸੇਹੀ ॥ ਮਹਲੇਹ
 ਕੀ ਪ੍ਰਤਿਕਾ ਲਹਾ ਲੀਤੀ ॥ ਨਮੋ ਜੋਗੁ ਲਾਮੁਖੀ ਜਿਥੇ
 ਬਲੀਤੀ ॥ ੧ ॥ ਮਹਲੇ ॥ ਮਹਾਪਾਤਕੀ ਭਨਗੀ ਤਰੰਗੀ ॥
 ਭਿੰਸਾ ਮੁਹਿ ਮੋਖਣੀ ਅਭੰਗੀ ॥ ਨਮੋ ਤੇਗਤ ਰਵਰੀ
 ਸ੍ਰੀਖਗਖੰਡਾ ਮਹਾਰਾਜੁ ਪ੍ਰਿਥੁ ਪ੍ਰਚੰਡਾ ॥ ੨ ॥ ਮ
 ਹਾਤੋ ਜਪਾਤੁ ਖੰਡਾਤੁ ਪਗਾ ਮਹਾਸਤ੍ਰਬਨ ਕੇ ਮਹਾ
 ਭੀਮ ਅਗਾ ਮਹਾਕਾਕੀ ਕਾਲੇ ਕਾਕਾ ਕੁਪੀ ॥ ਮ
 ਹਾ ਬਿਗ੍ਰਹੀ ਬੁਧਿਕਾ ਸਿਧਿਓਗੀ ॥ ੩ ॥ ਮਹਾਪਾਤਿਨੀ
 ਤੁਪ੍ਰਲੇਕਾ ਲਕਰੀ ॥ ਮਹਾ ਅੰਤ੍ਰਹੀ ਮਹਾਸਤ੍ਰਹ
 ਤੀ ॥ ਮਹਾਕਟਕੀ ਲਟਾ ਚੇਕਰਾ ਲਭੀ ॥ ਬਹੀਤੰਛ
 ਮੁਛੰਕੈ ਸਤ੍ਰਕੀ ॥ ੪ ॥ ਮਹਾਤੋਜਕੀ ਤਜਤ ਤਜਵ

ਤੀ॥ ਪ੍ਰਜਾਕੰਡਨੀਵੰਡਨਸੰਤ੍ਰੁਤੀ॥ ਮਹਾਂਬੀਰਬਿਰ
 ਮਾਮਹਾਂਬੀਰਪ੍ਰੀਮਹਾਂਬੀਰਮੈਧੀਰਵਤੀਬਿਰੁਪ॥੧॥
 ਤੁਹੀਸੈਫਖੰਦਮਹਾਕਵਕਤੀ॥ ਅਨਗਮਾਪਨੇਕੋਅ
 ਭੈਰਵਨਵਤੀ॥ ਜੇਉਮਿਖਾਨਤੋਬੀਰਤੋਕੋਸਕਕੋਪ
 ਲੈਕਯੋਕੇਸੰਦਬੰਕੋਕਕੋਕੋ॥੬॥ ਧਮੋਖੇਤਮੈਹਥ
 ਲੋਤਹਿਸੁਗਾ॥ ਭਿੰਸਾਮੁਹੇਸਿੰਧਸਾਵੰਤਪੁਗੇ॥ ਕਰੋਹਥ
 ਦ੍ਰੋਕਫਿਕੋਸਿਖਾਨਮੈਤੋ॥ ਫਤੇਖਾ॥ ਏਹੋਬੀਰਮੈਦਨ
 ਮੈਤੋ॥੭॥ ਕਟਕਸੁੰਤਮੈਅਗੁੰਦੈਫਟਬਰੈ॥ ਬਰੈਦੈ
 ਵਕਨਿਖਾਤੇਉਕੰਤਚਰੈ॥ ਮਹਾਂਖੇਤਮੈਜੋਕਰੋਹਥ
 ਜੇਤੋ॥ ਸੁਗਬਾਸਮੈਭੋਗਵੈਬਰਖਤੇਤੋ॥੮॥ ਸਮਰ
 ਸਾਮੁਹੇਸੀਸਤਪੈਚਕਵੈ॥ ਮਹਾਭੂਪੁਰੈਅੰਤਰੋਗ
 ਜਪਵੈ॥ ਮਹਾਭਵਸੰਜੋਕਰੈਤੇਹਿਪੁਜੀ॥ ਸਮਰਜੈ
 ਤੋਕੋਬੀਰੁਹੈਅਦੁਜੀ॥੯॥ ਤੁਖੰਪੁਜੈਹੋਬੀਰਬਨੈ
 ਤਛੰਤੀ॥ ਮਹਾਖੜਗਧਰੀਮਹਾਤੋਜਅੰਤੀ॥ ਪਛੈ
 ਪ੍ਰੀਤੋਸੰਪ੍ਰਤਉਸੋਤੇੜਖਾਕੋਕਰੋਰੁਕਲੀਨਮ
 ਸਕਾਰਤੇਕੋ॥੧੦॥ ਗੁਪਿਰਮੰਜਨੀਬਿੰਜਨੀਹੈਅਗੰਤ
 ਸਦਾਜੈਸਦਾਜੈਸਦਾਜੈਭਗੰਤੀ॥ ਸਦਾਦਹਿਨੀ
 ਵਸੋਕੋਦਨਦੀਜੈ॥ ਗੁਰੁਸਾਹਗੇਬਿੰਦਕਰੰਛਲੀਜੈ
 ॥੧੧॥ ਉਸਤਤਿਸੰਪੁਰਨਮਸਤੁਸੁਭਮਸੁਭਾਦਰਹ
 ॥ ਸ੍ਰੀਮਨਮੋਹਨਜਗਤਗੁਰਨੰਦਨੰਦਨਬਿਜਮੁਗਗੀ
 ਪੀਜਨਬੰਲਭਸਦਾਪੋਮਖਾਨਿਭਗੁਪੁਗ॥੧੨॥ ਛਪ

੨

ਨਗਰਪੁਰਮੇਰੇਹੀਤਬਹਿਰੇਅਪਸਾਸਾ

ਮਲੀਨ

ਛੰਦ॥ ਪ੍ਰਥਮ ਪੁਤਨਾਤੀ ਬਹੁ ਰਿਸਕ ਸੁਖ ਭੋਯੋ॥ ਤਿ
 ਟਾਵਰਤ ਲੈਉਂ ਭੋਯੋ ਤਾਹਿ ਨ ਭਮਾ ਹਿ ਬਿਹਾ ਭੋਯੋ॥
 ਕਲੀਵੇ ਯੋ ਨਿਕਾਰਿ ਚੋਰਗਹਿ ਚੀਰ ਬਕਾਸੁ ਗੀਕਿ ਸੀ
 ਸੁਬ ਛੁਯੇ ਨ ਕਹ ਨਿਯੋਗ ਭੂਮਿ ਗਜ ਡਾਹਿ ਯੋ॥ ਚੰ
 ਡਾ ਮੁਸਟ ਕੇ ਪੁਨਹ ਰਿਕ ਸਕੈ ਸਗਹਿ ਮਾਹਿ ਯੋ॥ ੩੧
 ਮਰਾ॥ ਅਮਰ ਲੋਕ ਤੋ ਫੁਲ ਬਰਖੈ ਨਰ ਕਿੰ ਸੋਧੈ
 ਮਿਟਿਯੋ ਸਕਲ ਬਿਜਲ ਸੁਲਕ ਮਲ ਨੈਨ ਕੇ ਹੋਤ ਤੋ
 ॥ ੧੪॥ ੨੦॥ ਦੁਸਟ ਅਰਿ ਸਟ ਨਿਵਰਿ ਕੈ ਲੀਨੋ ਸਕ
 ਲਾ ਸਮਾਜਾ ਮਥੁਰਾ ਮੰਡਲ ਕੇ ਰਯੋ ਉਗ੍ਰ ਸੈਨੋ ਕੋ ਰਾਜ
 ॥ ੧੫॥ ਜਗ ਸਿੰਧ ਜੁ ਪਕਸਾ ਸਾਸ ੨੬॥ ਇਤ ਰਾਜ ਰਯੋ
 ਨਿਪੋਕ ਜਬ ਹੀ ਉਤਕੈ ਸਬ ਧੁਪਿ ਤੁਪਾ ਸਗਈ॥ ਅ
 ਭਿਚੀਨ ਸੁਛੀਨ ਮਹਾਮਨ ਕੇ ਦੁਖ ਤੋ ਸੋਭੈ ਹੋਤ ਭਈ॥
 ਪਤਿ ਭੰਯਨ ਕੈ ਬਧ ਬੇਕੀ ਬਿਥਾਜੁ ਤੀ ਮਨ ਮੈ ਸੋਭੈ
 ਭਾਖਿ ਰਈ॥ ਸੁਨਿ ਕੈ ਮੁਖ ਤੋ ਤਿਹ ਸਿੰਧੂ ਜਗ ਅਤਿ ਕ
 ਪੁਕੈ ਅੰਧਿ ਸੋ ਜਤਈ॥ ੧੬॥ ਜਗ ਮੇਰੇ ੨੭॥ ੨੮॥
 ੨੯॥ ੩੦॥ ਲਧ ਗਹੇ ਸੰਘਰੇ ਦੁਹਿਤ ਪੁਤਿ ਕਹਿ
 ਬੈਨਾਗ ਜਧਾਨਿ ਤਿਨੀ ਸਹਿਯੋ ਮੰਤ੍ਰਿ ਬੁਲਾਏ ਸੈਨ॥ ੩੧॥
 ੩੨॥ ੩੩॥ ਰੇ ਸੇਰੇ ਸਪਰਧਾਨ ਪਠਾਏ ਨਰਪਤਿ ਸਬ
 ਦੇ ਸਨ ਤੋ ਲਿਖਾਏ॥ ਅਇਨ੍ਹਿ ਪਤਿ ਕੋ ਕੀਨੁ ਜਹੁ ਗਾਵ
 ਯੋ ਬਹੁੰਤ ਪੁਰਤਿ ਨਉ ਪਹੁ॥ ੩੪॥ ੩੫॥ ਜਗ ਸਿੰ
 ਪਬਹੁ ਸੁਭਟ ਬੁਲਾਏ॥ ਤਭੈ ਤਕੈ ਸਾਸੰਤ ਬਧੇ

ਬੀਰਬਰਮਾਮਾਵਨਕਤਨਕਮਗਲਮਰਬਕਰਮਮਮ

ਗੈਬ'ਜਨਪਰਪ'ਖਰਡਗੀ॥ਸਿਰਪਰਕ'ਚਨਸਿਰੀਸਵ
 ਗੀ॥੪॥ਚਉਪਏ॥ਪਾਇਕਰਬਬਹੁਤੇਜੁਰਿਆਏ॥
 ਤੁਪਤਿਅਗੇਸੀਸਨਿਵਏ॥ਅਪ'ਅਪਨੀਮਿਸ
 ਸਬਗੇਏ॥ਪੰਤਜੇਰਿਕੇਰਾਛੇਭਏ॥੫॥ਸੋਰਠਾ॥ਇਹ
 ਸੈਨ'ਚਤੁਰੰਗਜਗਸਿੰਧਨਿਪਕੀਬਨੀ॥ਸਜਿਯੋਕ
 ਵਚਨਿਖੰਗਪਨੁਖਬਾਨਲੈਰਬਚਜਿਯੋ॥੬॥ਸਕ
 ੨੫॥ਜੇਰਿਚਮੁੱਸਬਮੰਤ੍ਰਿਨਲੈਤਬਅੰਗਨਿਸਾਜ
 ਸਮ'ਜਬਨਯੋ॥ਤਿਏਸਛੁਹਨਿਲੈਰਲਸੰਗਬ
 ਜਾਇਕੈਬੰਬਤਹੰਕਹੁੰਅਯੋ॥ਮਾਨੁਕਾਲਪੁਲੈ
 ਰਿਨਬਰਪਏਲਿਪੋਜਲਯੋਰਲੁਛਯੋ॥੭॥ਸ
 ਵਯੋ॥ਨਗਮਾਨੁਨਗਬਡੇਤਿਹੰਮੈਮਛਲੀਪੁਨਿ
 ਪੈਰਲਕੀਬਲਜੇਤੀ॥ਚੰਕੁਮੈਨਰਬਚੰਕੁਬਨੇ
 ਉਪਜੀਕਵਿਕੇਮਨਮੈਕਹੰਤੇਤੀ॥ਹੈਭਏਬੋਚਨਿ
 ਤੁਲਿਮੈਨਲਹੈਬਹੈਬਰਛੀਦੁਤਿਸੇਤੀ॥ਸਿੰਧ
 ਕਿਧੈਰਲਾਸਿੰਧਜਗਹਿਗੀਮਬੁਰਤਿਹੰਮਪਿਬੇ
 ਤੀ॥੮॥ਸਵਯੋ॥ਜੇਬਲਵੰਡਬਡੇਰਲਮੈਤਿਹੰ
 ਅਗੁਕਥਾਮਹਿਨਮਕਹੈਭੋ॥ਜੇਸੰਗਸਿਮਾਮਲੇਰਹਿ
 ਸਕੈਤਿਨਕੇਜਸਕੈਮੁਖਤੇਉਚੈਭੋ॥ਜੇਬਲਭੇ
 ਰੁਕੈਸੰਗਭਿਗੇਤਿਨਕੈਕਥਿਕੈਸੁਲੇਕਰਿਝੈ॥ਤਿ
 ਗਿਸਚੈਗਿਹਲਲਚੈਹਰਿਕੇਹਰਿਕੇਹਰਿਕੇਗੁਨ
 ਗੈਭੋ॥੯॥ਦੇਹਯੋ॥ਜੇਦੁਬੀਰਨੀਸਬਹੁੰਸੁਨੀਦੁਤਕ

ਹੀਜਬਅਥਾਇਮਿਲਾਸਬਹੁੰਨਿਪਕੇਸਰਨਮੰਤ੍ਰਚਿ
 ਚਹਿੰਮੰਜਾਇ॥੧੦॥੫੬੫॥ ਤੇਇਸਛੁਹਨਿਲੈਰਲੁ
 ਸੰਗਚਛੇਯੋਮਪੈਅਤਿਹੀਕਹਿੰਮੰਜਾਇਲੈਰਲੁ
 ਸਿਕਸਮੁਹੈਏਹਲਾਇਕਯਪੁਗੇਮਅਬਕਹੈ॥ਜੋਭ
 ਜਿਹੈਡਗਮਨਿਘਨਹਿਸਕੈਸਬਕੇਤਬਮਸਤਸੇ
 ਹੋ॥ਤਤੋਨਿਸਕਭਿਹੈਨਿਸੰਜਿਤਿਹੈਤਭਲੀਮਿਤ
 ਏਜਸਹੈ॥੧੧॥੫੬੬॥ ਤਉਜਦੁਬਾਗਕਾਹੁੰਮਯ
 ਡਿਕੈਗੀਸਬੀਚਸਭਾਅਪਨੇਬਲੇਸੀ॥ਅਬਕੇਬ
 ਲਵੰਡਬਡੇਹਮੈਚਲਿਅਗੇਹੀਜਾਇਲੈਰਲੁ
 ਸੀ॥ਅਪਨੇਬਲੁਧਾਗਿਸੰਘਾਗਿਕੈਰਨਵਦੁਰਿਕਰੈ
 ਸਬਕੁਤਲੇਸੀ॥ਬਹੁਬੁਖੇਪਿਸਚਨਿਕਕਨਿਡਕ
 ਨਿਤੋਖਕਰੈਪਲਮੈਬਲਸੀ॥੧੨॥੫੬੭॥ ਜਬਯ
 ਥਿਪਿਸੰਜਦੁਬੀਗਕਹਿਯੋਕਿਨਹੁੰਮਨਮੈਨਹਿਧੀਗ
 ਧਯੋ॥ਹਰਿਦੇਖਿਤਥੈਮੁਖਬਾਏਹੋਸਬਹੁੰਤਜਿ
 ਬੇਕਹੁੰਚਿਤਕਛੀਕਉਜਾਇਨਸਮੁਹੈਸੰਤ੍ਰਨਿਕੀ
 ਨਿਪਨੈਮੁਖਤੋਬੋਧਿਯਉਚਹਿਯੋ॥੧੩॥੫੬੮॥ ਕਿ
 ਨਹੁੰਨਹੀਧੀਗੁਚੀਪਿਸਕਿੰਨੇਲਾਬਕੇਤੋਡੇਸਬਕੇਮ
 ਨਭਜਿਯੋ॥ਭਜਨਕੀਸਬਹੁੰਬੋਧਿਕੀਕਿਨਹੁੰਨਹੀ
 ਕਪਿਧਰਾਸਨੁਸਜਿਯੋ॥ਭੋਹੋਜਪੁਨਿਕੈਲਉਭੋ
 ਗਜਕੋਹਨਿਕੈਜਮਕੇਹੁਗਾਭੋ॥ਅੰਭਲਉਪਮਾ
 ਉਪਜੀਧੁਨਿਕੈਸੁਨਿਕੈਧੁਨੁਸਵਨਲਾਭੋ॥੧੪॥

ਜਿਉਮਨੁਤਮਨਛੰਤਕਸਉਭਗਨਿਕੀਸਮਤੁਲਿਗੰਭੀ॥

ਕ੍ਰਿਸਨਬਾਬਾਸੇਵਾ॥ ਰਾਜਨਚਿਤਕੋਮਨਮੈ॥ ਮਹਿਉਂ
 ਉ॥ ਕ੍ਰਿਤਸੁਜਾਇਲੈਗੋ॥ ਬਨਕਮਨਕ੍ਰਿਪਨਗਦ
 ਗਹਿਕੋਰਨਭੀਤਰਜੁੰਧਕਰੈਗੋ॥ ਜਿਹਮਉਪਰਅਇਪੈ
 ਕ੍ਰਿਪਿਤਹਿਕਿਅਸਤ੍ਰਸੰਪ੍ਰਾਪਤਹੈਗੋ॥ ਪੈਓਨਕਮਹਿੰਡ
 ਹਿੰਨਹਿਅਹਵਤੋਪਗ੍ਰੈਨਟੈਗੋ॥ ੧੫॥ ਸੇਵਾ॥ ਭੋ
 ਕਹਿਕੈਦੋਊਠਛੇਭੇਚਲਿਕੈਨਿਜਮਾਤਪਿਤਾਪ
 ਹਿਅਏ॥ ਅਵਤਹਿਦੁਹੁਥਨਜੋਕਿਕੈਪਾਇਨਉ
 ਪਰਮਾਬਲੁਠਾਏ॥ ਮੋਥਛੇਬਸੁਦੇਵਮੈਦੇਵਕੀ
 ਲੈਅਪਨੇਸੁਤਕੰਠਲਗਾਏ॥ ਜੀਤਹੋਗੇਤੁਮਦੈਤ
 ਨੇਸੰਭਜਿਹੈਅਗਿਜਿਯਨਬਾਤਓਠਾਏ॥ ੧੬॥ ਸੇ
 ਵਾ॥ ਮਾਤਪਿਤਕੋਪ੍ਰਨਮਦੋਊਕਮਿਕੈਤਜਿਧੰਮ
 ਸੁਬਹਿਅਏ॥ ਅਵਤਹਿਸਬਅਖੁਧਲੈਪੁ
 ਰਬੀਗਜਿਤੇਜੁਤੇਸੁਬਲਾਏ॥ ਰਾਨਦੇਬਹੁਬਿ
 ਪ੍ਰਨਿਸ਼ਿਅਮਦੁਹੁਮਿਲਿਅਨੰਦਚਿੰਤਬਛੇਏ॥ ਅ
 ਸਿਖਦੇਤਭੇਦਿਜੋਯੋਧਰਿਅਇੰਜੀਤਿਧਨ
 ਅਰਿਧਾਏ॥ ੧੭॥ ਰੰਗਾ॥ ਦੇਖਿਚੁਮੁੰਸਬਜਾਦਵੀ
 ਹਰਿਜੁਅਪਨੇਸਾਥਾ॥ ਧਨਸੁਗੰਧਸੰਗਸਾਥੀਬੋਲੇ
 ਸੀਜਦੁਨਾਥਾ॥ ੧੮॥ ਕ੍ਰਿਸ਼ਨ॥ ਚਰਦਰਸੰ॥ ਸੇਵਾ
 ਥਾ॥ ਹਮੇਰਬਰਕਤੋਕਰਿਸਾਜਭਲੀਚਿਪਿਸੈ
 ਅਬਤਾਰਨਕੀ॥ ਅਸਿਤਮਹਿਚੰਕ੍ਰਗਦਪਗਿਓਰਿ
 ਪਕੀਧੁਜਨੀਨਿਬਿਰਗਨਕੀ॥ ਸਬਜਾਦਵਲੈਅ

ਪੇਸੇ ਸੰਗੋ ਸੁਪਧਰਤੈ ਤੇ ਸੰਘਰਨੇ ਕੀ॥ ਕਿਹੋ ਤੇ
 ਚਲੇ ਸੁਨਿ ਲੋਹ ਮਧੈ ਅਪਨੇ ਨਿਪਕੇ ਦੁਖ ਟਰਨੇ ਕੇ
 ॥੧੬॥੨੮॥ ਭੋ ਕਹਿ ਕੈ ਗੋ ਬਿੰਦਤ ਬਕਟਿ ਸੰਕਸਿ
 ਨਿਖੰਗਾ॥ ਹਲੁ ਮੁਸਲ ਹਲ ਧਰਗੇ ਹੋ ਕੁਛੁ ਜਾ ਰਵੈ ਲੇ
 ਸੰਗਾ॥੨੦॥ ਸਵੈ ਯਾ॥ ਤੈ ਤਨ ਮਰਨੇ ਤੇ ਚਲੇ ਅਪਨੇ
 ਸੰਗੈ ਲੈ ਸਬੰਧੀ ਭਟਕਨੀ॥ ਸ੍ਰੀ ਬਲ ਰੇ ਵੰਹਿ ਸੰਗਲ
 ਯੋ ਜਿਹੋ ਕੇ ਬਲ ਕੀ ਗਤਿ ਸ੍ਰੀ ਪਤਿ ਜਾਨੀ॥ ਕੇ ਸਮਝੀ
 ਖਮਹੈ ਇਨ ਕੇ ਅਸਕੇ ਭ੍ਰਿਗਨੰਦ ਨਾ ਵਨ ਬਨੀ॥ ਸੰ
 ਤਨ ਕੇ ਬਧ ਕਰਨੀ ਸਿਆਮ ਚਲੇ ਮੁਸਲੀ ਧਰਜੁ ਅਭਿ
 ਮਾਨੀ॥੨੧॥ ਸਵੈ ਯਾ॥ ਬੀਧਿ ਕ੍ਰਿਪਨ ਸਰਾਸਨੁ ਲੈ ਚੜ੍ਹਿ
 ਸਿਖੰਦ ਨਪੈ ਜਾ ਦੁਬੀਰ ਸਿਧੇ ਗੋ ਭਖਤ ਬੈਨ ਸੁਧ ਮੁਖ
 ਤੋ ਸੁਕਹੁ ਸੰਬੈ ਸੁਤ ਬੰਧ ਹਮੇ ਗੋ ਸ੍ਰੀ ਪ੍ਰਭੁ ਪਾਇਨ ਕੇ
 ਸਬ ਸੰਬ ਸੁਯੋ ਕਹਿ ਕੈ ਇਕ ਬੀਰ ਪੁਕਾਰੇ ਗੋ ਪਾਇ ਪੋ
 ਅਰਿ ਕੇ ਰਲੇ ਸੰਬਲੇ ਸੰਬਲੇ ਰੇ ਵਹ ਲਭੁ ਪਧੇ
 ॥੨੨॥ ਸਵੈ ਯਾ॥ ਰੇ ਖਤੰਹੀ ਅਰਿ ਕੀ ਪ੍ਰਤਨ ਹਰਿ ਜੂ ਮਨ
 ਮੈ ਅਤਿ ਕੋ ਪਭੇ ਗੋ ਸੁਧ ਵਇਤੰਹੁ ਬੁਝਾਇ ਪੋ ਰੁ
 ਜਨੀ ਪਤਿ ਤੇ ਨਹਿ ਨੈਕ ਡੋਗਾ ਸਿਤ ਬਾਨ ਨੇ ਸੰਗ ਜਬਾ
 ਜਹੇ ਜੇਭੁ ਸਜਾ ਜਰਾਇਨ ਸਾ ਬਜੇ ਗੋ ਮਨੈ ਇਕੋ ਬੰ
 ਜੁਲਾ ਗੋ ਦੁਇ ਕੇ ਧਰਨੀ ਗਿਰਿ ਸੰਗਾ ਸੁ ਮੇਰ ਪਗੇ॥੨੩॥ ਸਵੈ
 ਯਾ॥ ਸ੍ਰੀ ਜਾ ਦੁਬੀਰ ਸਰਾਸਨ ਤੇ ਬਹੁਤੀ ਹੁਣੇ ਛੁਟੈ ਕੇ
 ਭਟਕਾਏ॥ ਪੈਰ ਲਮਾਰਿ ਰਬੀ ਚਿਰ ਬੀ ਕਰਿ ਸੰਤੁ ਘਾ

ਨੇਜਮੇਲੇਕਪਠਾਏ॥ ਭਾਜਿਅਨੇਕਗਏਸਥੇਤੇਉ
 ਲਾਜਭੇਗਹਿਪੈਪੁਨਿਅਏ॥ ਤੇਬਿਜਨਾਬਕੇਹਥ
 ਲੇਗਹਿਉਕਠਿਗਿਜੀਵਤਜਾਨਨਪਏ॥ ੨੪॥ ਸਵੈ
 ਯਾਕਿਪਭੇਗਨਮੈਭਟਯੋਚੁੰਓਗਨਤੇਲਲਕਰਿ
 ਪਗਾਕਰਿਚੋਪਲੇਅਪਨੇਮਨਮੈਨਰਨਰਨਤੇਨ
 ਰਤੀਕੁਡੇਗਾ॥ ਤਬਹੀਬਿਜਨਾਬਸਰਸਨੁਲੈਛਿਨ
 ਮੈਉਨਕੇਅਭਿਮਾਨਹੋਗਾਜੇਉਅਏਉਤਪਤੁਬਨ
 ਧੇਗਹਿਜੁਸਿਗੇਗਥਿਨਪੁਨਕੇ॥ ੨੫॥ ਕਾਚੋ ੩॥ ਸੁ
 ਟਿਤਤਰੰਗਨੀਉਰਾਇਕੇਪਿਬਲਾਬੀਰਮਾਰਿਮਾਰਿ
 ਤੀਗਰਿਪੁਖੰਡਕੀਨੇਗਨਮੈ॥ ਬਾਜਗਜਮੇਰਬੀਚਿ
 ਰਬੀਕੈਡੇਡੇਤੇਪੈਰਲਾਚਿਡੇਸਿੰਘਜੈਸੇਸਿੰਘਬ
 ਨਮੈ॥ ਜੈਸੇਸਿੰਘਵੈਕਪੁਕੈਜਗਜੀਵਮੇਰਪੁਲੈਤੈਸੇ
 ਰਿਅਰਿਯੋਸੰਘਅਈਮਨਮੈ॥ ਏਕਮਾਰਿਡੇਏਕ
 ਘਾਇਛਿਤਪੇਰੇਇਕ੩ਸੇਇਕਹੋਗਜਾਂਕੇਤਗਤ
 ਨਤਨਮੈ॥ ੨੬॥ ਸਵੈਯਾ॥ ਬਹੁੰਧਨਸਿਖਾਮਘਨ
 ਸੁਰਕੈਬਗਿਯੋਸੁਰਕੁੰਰਨਜਿਯੋਮਘਵਾ॥ ਚਤੁਰੰਗਚ
 ਮੁੰਹਨਿਸੁੰਨਬਹਿਯੋਸੁਭਯੋਗਨਈਗਰਕੇਰੰਗਵਾ॥ ਕ
 ਊਂਮੁੰਡਏਰਬਪੁੰਜਯੋਗਜਸੁੰਡਪੇਰਕੁੰਹੈਤੰਗਵਾ
 ॥ ਜਦੁਬੀਗਜੁਕੇਪਕੈਤੀਹਨੇਕੁੰਬੀਗਿਗੇਸੁਕੁੰ
 ਅੰਗਵਾ॥ ੨੭॥ ਸਵੈਯਾ॥ ਬਹੁੰਧਨਪੇਰਛਿਤਪੈਰਟ
 ਯੋਅਰਿਕੈਬਰਕੋਹਿਸੋਲਰਿਕੋ॥ ਧਨੁਬਨਕ੍ਰਿਪਨ

ਗਰਗਹਿਪਨਗੇਰਨਬੀਚਇਤੀਕਹਿਕੈ॥ ਤਿਹਮਾਂਸ
 ਗਰਸਮਵਸਉਦਾਸੁਹੈਗੀਧਸਮੇਨਹਰੀਧਕਿਕੈ॥ ਸੁ
 ਮਨੋਬੁਟੀਆਂਬਰਬੀਰਨਕੀਨਪਚੈਓਮੈਛਕੈਮਰੀ
 ਕੈ॥ ੨੫॥ ਸਦਾ॥ ਅਸਿਕੋਪਿਹਲਯੁਧਪਾਨਲਯੋ
 ਸੁਧਸੇਰਲਮੈਅਤਿਹੈਸਭਹਿਯੋ॥ ਬਹੁਬੀਰਨੇਰਨ
 ਭੂਮਾਬਿਖੈਪਤਨਪਤਿਤੋਨਰਤੀਕੁਡਹਿਯੋ॥ ਗਜਬ
 ਜਰਬੀਅਰੁਪਤਿਚਮੁੰਹਨਿਕੈਓਨਬੀਰਨਤੋਜੁਹਿਯੋ
 ॥ ਜਿਮਤਤਧਰਾਸੁਰਪਾਤਲਯੋਹਿਭ੍ਰਤਬਲੀਤਿ
 ਮਜੁਧਕਹਿਯੋ॥ ੨੬॥ ਸਦਾ॥ ਜੁਧਜੁਗਦੁਰਾਇਸਖਾ
 ਕਿਧੋਕੋਧੁਭੇਜੁਗਜੋਧਨਸੈ॥ ਤੀਰਧੇਰਨਵਾਸੋ
 ਸੁਤੁਰਵਨਕੋਤਿਹੋਕੇਸਮਕਹੈ॥ ਭੀਖਮਸੈਮਰਬੇਕੋ
 ਅਹੈਲਭਿਬੇਕੁਹਮਬਲੀਬਜੋਹੈ॥ ਅਗਰਹੈਕਿ
 ਹਨੁਜਮਹੈਕਿਭਹਿਯੋਬਲਭੰਡੁਭਾਨਕਹੈ॥ ੩
 ॥ ਸਦਾ॥ ਫਿਰਕੈਬਲਕੋਪਿਹਲਯੁਧਪਾਨਲਯੋਅਮਿਕੇ
 ਰਲਕੀਤਰਧਾਇਗਯੋ॥ ਗਜਬਜਰਬੀਬਿਰਬੀਕ
 ਮਿਕੈਬਹੁਪੈਰਲਕੋਰਲਕੋਪਿਛਕੈ॥ ਕਲਿਨਰਤੁ
 ਤਪਿਸਾਚਧਨੇਸਵਰੀਫਿਰਹਿਯੋਨਰਦੇਖਿਨੇਯੋ॥ ਅ
 ਹਿਯੋਸਟਕੋਮ੍ਹਗਕੇਗਨਜਿਯੋਮੁਸਲੀਧਰਮਾਨਹੁਸਿ
 ਧਭਯੋ॥ ੨੭॥ ਸਦਾ॥ ਇਕਚਹਲਯੁਧਜੁਧਕੈ
 ਇਕਓਗਾਬੀਚਹਿਧੰਗਸੰਭਯੋ॥ ਬਜਰਬੀਗਜਪ
 ਤਿਹਨੇਅਤਿਹੈਸਭਹੈਰਲਕੋਰਲਕਾਹਿਯੋ॥ ਬਾਨਕ

੨੩੫

ਮਾਨਗਾਰਗਹਿਸੀਹਿਸੈਥਨਿਸੈਅਹਿਪੁੰਜਚਿਤਾ
ਕਿਯੋਮਾਭੁਤੈਪੁਨਸਿਖਾਮਮੇਓਮਭਿਯੋਰਲਪਾ
ਵਸਮੇਘਾਨਿਵਾਕਿਯੋ॥੨੩॥ਸਵਾ॥ਸ੍ਰੀਨੰਦਲਾ
ਲਸਾਰਹਿਪੁੰਘਾਲਕਰਾਲਾਚਿਸਲਾਜਚੈਪਨੁਲੀ
ਨੋਯੋਸਗਲਚਲੇਤਿਹੰਕਾਲਤਚੈਅਹਿਸਲ
ਹਿਸੈਇਹਕੀਨੋ॥ਘਾਇਨਸੰਗਗਿਰੀਚਤੁੰਗਚਮੁੰ
ਸਬਕੋਤਨਸੋਇਤਭੀਨੋ॥ਮਨੋਪੰਦੁਸਵੈਚਿਪੈਨੋ
ਸੁਰਚੰਗਅਮਨਲੋਕਨਵੀਨੋ॥੨੪॥ਸਵਾ॥ਭਿ
ਜਤੁਖਨਤੁਖਨਦੈਤਨਕੋਰਪਸਥਹਿਸੈਅਤਿਮਾ
ਨਭਹਿਯੋ॥ਸੁਧਵਾਇਤਹੰਗਥਜਾਇਪਹਿਯੋਲਾਖਿ
ਦਾਨਵਸੈਨਨੈਕਭਹਿਯੋ॥ਧਨਥਾਨਸੰਭਾਰਿਅ
ਯੋਧਨਸੈਹਿਕਿਹਕੀਚਿਧਿਜਿਯੋਚਿਚਹਿਯੋ॥
ਭੁਜਦੰਡਨਖੰਡਨਕੋਹਿਸਿਕੈਰਲੁਖੰਡਨਖੰਡਕ
ਹਿਯੋ॥੨੫॥ਸਵਾ॥ਮਧੁਸੂਰਨਥੀਚਅਯੋਧਨ
ਕੇਚਹੁੰਕਰਮੈਪਨੁਥਾਨਲਯੋ॥ਸੁਨਿਸੰਕਤਚੈ
ਤਿਨਥੀਚਪਹਿਯੋਅਹਿਕੋਥਕੈਹਨਿਸੈਨੁਦਯੋ
॥ਧਨੁਸੋਜਿਮਤੁਲਧਨੈਧੁਨੀਅਰਲੁਤਿਯੋਸਿ
ਤਥਾਨਨਸੰਧੁਨਯੋ॥ਬਹੁਸੈਨਪ੍ਰਵਹਥਾਹਿਯੋ
ਗਨਮੈਤਿਹੰਗਮਨੋਅਠਵੈਸਿਧੁਭਯੋ॥੨੬॥ਸਵਾ॥
ਯੋ॥ਇਤੋਤਹਿਕੀਓਮਭੀਪਤਨਓਤੋਤੋਓਮਭਿ
ਯੋਨਿਪਲੈਬਲਸੰਗਾ॥ਥਾਨਕਮਨਕ੍ਰਿਪਾਨਲੈਧਨ

ਕਿਉਂਕਿ ਗੋਤ ਅੰਗ ਪ੍ਰਤੀਤੀ ਗੋਤ ਬਾਜ
 ਕਹੁੰ ਕਹੁੰ ਬੀ ਗੋਤ ਕੀ ਤਹੁੰ ਤਨ ਅੰਗਾ ਅੰਸੇ ਗੋਤ ਮਿ
 ਲਿਅਪਸ ਮੈਂ ਰਲੈ ਜੈ ਸੇ ਮਿਲੈ ਜ ਮੁਨ ਅਰੁ ਗੰਗ
 ॥੩੬॥ ਸਦਾ ਗੰਗਾ ਮੁਖ ਕੇ ਕਾਜ ਕੈ ਲਾਜ ਤੇ ਦੁਹ ਓਰ
 ਨ ਤੋਂ ਭਟਕੈ ਓ ਮੇਰੇ ਜੋ ਪਕਰਿ ਯੋਗ ਕੇ ਪਿਰੁੰ ਗਸ
 ਰੁੜ ਸਮੁੰਦਰੇ ਸੰਗ ਪਗੈ ਜੁਝਿ ਮੇਰੇ ਸੁਮੁੰਦਰਿ ਕੈ
 ਗਨ ਕੀ ਛਿਤਿ ਤੋਂ ਨਹਿ ਪੈ ਗਤ ਗੈ ਓ ਜਲਗਤ ਮੈਂ
 ਗਲਗੀ ਮੈਂ ਨੇਰ ਨਰਖ ਮੈਂ ਨਗਲ ਗੈ ॥੩੭॥ ਮ
 ॥੧॥ ਜੁੰ ਪਕਰਿ ਯੋਗ ਸੰਗ ਅਪਸ ਮੈਂ ਦੁਹ ਓਰ ਨ ਤੋਂ ਨਹਿ
 ਕਉਂਦੈ ਗਾ ਬਰਛੀ ਗਹਿ ਬਨਕ ਮਾਨਗਾਰ ਅਸਿਲੈ
 ਕਮੇ ਇਹੰ ਤੰਤਲਗੇ ॥ ਕਉਂ ਜੁਝਿ ਗੋਰੇ ਕਉਂ ਗੋਰਿ
 ਗਛਿ ਤਿਰੇ ਖਿਡੇ ਕਉਂ ਯੋਗ ਮਨ ਓ ਯੋਗ
 ਓ ਪਮਾਨ ਦੀ ਪਕਉਂ ਪਮਾਨ ਨਿਪਤੰਗ ਜੋ ॥੩੮॥
 ਮਦਾ ਪ੍ਰਥਮੇ ਸੰਗ ਬਾਨਕ ਮਾਨਕਿ ਗੋਰੇ ਬਰਛੀ
 ਬਰਛੀ ਪਨਿਤਾ ਸਮੁੰਦਰੀ ਫਿਰ ਲਾਗੈ ਅਮਿਲੈ
 ਕਮੇ ਯੋਗਿ ਪਕੈ ਬਾਨਕ ਮੈਂ ਸੰਘਾ ਗੀ ਫਿਰ ਗਾਰ
 ਗਹਿ ਕੇ ਸੁਹਤੇ ਬਾਨਕ ਮੈਂ ਗਹਿ ਪਨਕਟ ਗੀ ਐਚ
 ਤੇ ਯੋਗ ਲੈ ਰਲੈ ਕੀ ਮੈਂ ਐਚ ਤੇ ਕੋਰੁ ਵਰ
 ਜਗੀ ॥੩੯॥ ਮਦਾ ॥ ਜੋਤ ਸਮੁੰਦਰੀ ਐਚ ਤੇ
 ਬਾਨਕ ਮੈਂ ਜੁਝਿ ਮੈਂ ਵਤ ਜਾਨ ਪਾਏ ਪੈਠਤ
 ਬੈਧੁ ਤਨ ਅਮਿਕੀ ਮਾਯਾ ਮਾਯਾ ਮਾਯਾ ਮਾਯਾ

ਮੁਖਿ ਗੰਗਾ ਲਾਜ ਤੇ ਦੁਹ ਓਰ
 ਨ ਤੋਂ ਭਟਕੈ ਓ ਮੇਰੇ ਜੋ ਪਕਰਿ ਯੋਗ ਕੇ ਪਿਰੁੰ ਗਸ

ਮਚੇਯੋ॥ ਸ੍ਰੀ ਬਲਬੀਰ ਸ੍ਰੀ ਗੰਗਾ ਧੀ ਗੰਗਾ ਪ੍ਰਭ ਸਬ
 ਹੀਰਲ ਮਾਭਿਗਯੋ॥ ੪੦॥ ਰੰਗਾ॥ ਭਗੀਚਮੁਚਤੁ
 ਗੰਗਾ ਨਿਪਤਿ ਨਿਹੰਗੀ ਨੈਨਾ॥ ਨਿਕਟਿ ਬਿਕਟਤੁ
 ਦੇਜੇਤੁ ਤੇਤਿ ਨਪ੍ਰਤਿ ਬੋਲਿਯੋ ਬੈਨਾ॥ ੪੧॥ ਨਿਪਤੁ
 ਸਿੰਧ ਬਾਚ ਸੈਨ ਪ੍ਰਤਿ॥ ਸੰਵਯੋ॥ ਜੁੰਧ ਕੈਘਨ ਸਿੰਧ
 ਮਜਹੰਤੁ ਮਹੰਤੁ ਲਲੈਓ, ਹੰਭ ਸਿੰਧੋ॥ ਬਾਨਕ ਮਾ
 ਨਕ੍ਰਿਪਾਨਗ ਦਕਰਲੈ ਜਦੁ ਬੀਰ ਕੇਦੋਪੁਤੁ ਗਾਜਾ
 ਇਨਜਾ ਦਵਜੀਵਤ ਕੇਤਿ ਨਕੰਗਨ ਕੁਮੈ ਜਾਇ
 ਸੰਘੋ॥ ਭੰਜ ਬੈਨ ਕੇਹੋ ਨਿਪ ਸੈਨ ਚਲੀ ਚਤੁ
 ਗੰਗਾ ਜਹੰਗਨ ਭਗੋ॥ ੪੨॥ ਸੰਵਯੋ॥ ਅਖੁ ਸੁਪਦਤੁ
 ਹੀ ਨਿਪ ਕੇਘਨ ਜਿਓ ਉਮੰਡ ਭਟਓ ਘਘਟਾਘ
 ਟਾ॥ ਬਾਨਨ ਬੁੰਦਨ ਜਿਓ ਬਰਬੇ ਚਪਲਾ ਅਸਿਕੀ
 ਧੁਨਹੰਤ ਸੁਟਾ ਮਟਾ॥ ਭੁਮਪਗੇਇਕ ਸਾਸ ਭਗੇਇਕ
 ਜੁਇ ਮਗੇਇਕ ਅੰਗ ਕਟਾ ਕਟਾਘ॥ ਇਲਾਏਕ ਪੁ
 ਰੰਗਨ ਮੈ ਮੁਖ ਮਾਹੀ ਮਾਹ ਪੁਕਾਰਿ ਗਟਾ ਗਟਾ॥ ੪੩॥ ਸੰਵਯੋ॥
 ੪੪॥ ਜਦੁ ਬੀਰ ਸਾਸਨ ਲੈਕਰ ਮੈਰਿ ਪਬੀਰ ਜਿਤੋ
 ਰਨ ਮੰਤ੍ਰ ਸੰਘੋ॥ ਮੰਤ੍ਰ ਕੀ ਬਰਬਾ ਜਹੰਗ ਬਰਾ
 ਟਿਰਬੀ ਬਿਰਬੀ ਕਰਿ ਭਗੋ॥ ਘਾਇਲਾ ਦੇਖਿ ਕੈਕਾਇ
 ਗੇਭੁ ਮਾਨਿਗਨ ਛਿਤਤਿ॥ ਗਿਸਿਧੋ॥ ਸ੍ਰੀ ਹਰਿ
 ਧੁਨਕੈ ਅੰਗ ਜਮਾਨੁ ਪਾਪਨ ਕੇਬਹੁ ਪੁੰਜ ਪਧੋ
 ॥ ੪੪॥ ਸੰਵਯੋ॥ ਸ੍ਰੀ ਸਕਟੇਕਿ ਤਨੇਗਨ ਮੈ ਮੁਖਤੋ

ਤਉ ਮਹੰਤੀ ਮਹਾਪੁਕਾਇ ਗੋਰੇ ਤਬੀ ਚਕਮ ਪਛੈ ਗੋਜ
 ਹੰਸਿ ਮਲਗੋ ਤਿਹੰ ਓਹ ਪਪੋ ਗੋਜੋ ਤਟ ਆਇ
 ਭਿਰੋ ਮਹਿ ਕੈ ਕਰਤ ਕਰਵੈ ਨ ਭੁਪਿ ਗੋਜੋ ॥੪੫॥ ਕਾ ॥
 ਗੋਕਪ ਅਤਿ ਭੋਗ ਨ ਭੁਮਿ ਤਨ ਟੋਰੇ ਉਗਿਛਿ
 ਫਿਲਹੇ ਰਲ੍ਹ ਦੁਰਤੀ ਬਜਾਇ ਕੋ ਰੇਵ ਰਖੈ ਖੋਗ
 ਨ ਜੰਛ ਜਸੇਗ ਨ ਭਤੰ ਜੁਪੁਪ ਛੋਗੇ ਮਘ ਬੁੰਦਨ
 ਜਿਯੋ ਅਇਕੋ ਕਤੇ ਜੁਛਿ ਮੋਤੇ ਅਪੰਛ ਗਿਛੋ
 ਕੇਤੇ ਗੀਪਨ ਚਿਛੋ ਕੇਤੇ ਗਿਛੋ ਘਾਇ ਘਾਇ ਕੋ
 ਹਰਿ ਜਿਯੋ ਅਛੋ ਕੇਤੇ ਖੇਤ ਰਖ ਛੋ ਕੇਤੇ ਲਾਜ ਭਰਤ
 ਮੋਰੇ ਪਿਛੋ ਅਛੋ ਕੋ ॥੪੬॥ ਸੰਵੇ ॥ ਭੁਮਿ ਗਿਛੋ
 ਟਪਾਇ ਲੂਏ ਉਠੈ ਪੁਨਿ ਜੁਪ ਕੇ ਜਪ ਧੋਗੇ ॥੪੭॥
 ਮਕਹ ਰੁਛੈ ਜੁਗੇ ਅਤਿ ਕਪ ਭੋਗੇ ਹੰਤ ਤਪੁ
 ਗਿਛੋ ਓਨ ਕੇ ਮੁਖ ਤੋ ਸੁਨਿ ਬੈਨ ਭਛੋ ਹਿਸ ਮੁਖੋ
 ਖੰਗ ਸੰਭਗੋ ਰੋਗਿ ਕੈ ਸੰਸਕਟੇ ਨ ਹੋਗਿ ਸਿਕੈ ਬਲ
 ਚੀਕੀ ਓਹ ਸਿਧੋ ॥੪੮॥ ਸੰਵੇ ॥ ਮਹੰਤੀ ਮਹਾਪੁ
 ਕਾ ਤਬੀ ਗਨ ਮੈ ਅਸਿਲੈ ਲਲਕਾਰੈ ਪੋਗਾ ਹਰਿ
 ਮੰਕੇ ਘੋਰਿ ਲਖ ਚੁਓ ਓਹ ਤੋ ਮੱਲ ਹਰੀ ਪਿਛੋ ਭ
 ਧੋਗਾ ਪਨ ਬਾਨ ਜਬੈ ਕਰ ਸਿਖਾ ਮਲ ਯੋ ਲਖਿ ਕ
 ਤਥੇ ਤਉ ਤੇ ਬਿਛੋਗਾ ਗਤਿ ਮੰਕੇ ਮਨ ਓਹ ਭ
 ਯੋ ਚਲੈ ਕੇਤ ਕੇ ਰਖਨ ਹਰ ॥੪੯॥ ਸੰਵੇ ॥
 ਜੋ ਭਟਕੈ ਅਸਿਧ ਬਨ ਮੈ ਅਤਿ ਕਪ ਭੋਗੇ ਹਿਓ

ਕੇਨੋ ਤੇ ਕੇਨੋ ਜਾਨਿ ਕੈ ਘਾਇ ਪੁਰੋਗੇ ਜਿਗਿਛੀ ਮਪ

ਘੜੈ ਵੈ ਕਿਤ ਕੇ ਸੀ ਪਿਥੈ ਸਿਵ ਕੇ ਗਨ ਅਨਰ
 ਸੀ ਮਿਲਿ ਮੰਗ ਲਗਾਵੈ ॥ ਕਉ ਕਹੈ ਹਿਜੁ ਜਿਤਿ
 ਹੈ ਕਉ ਕਹੈ ਏ ਜਿਤਿ ਹੈ ਬਹੁ ਸਵੈ ॥ ਗਹਿਰੈ ਤਬ
 ਲੈ ਜਬ ਲੈ ਉਨ ਕਹਿ ਮਹਿਨ ਭੁਮਿ ਗਿਰਾਵੈ ॥੪੫॥
 ੨੨੨ ॥ ਬਡੇ ਈ ਬਨੈ ਤਬੀ ਹਸ ਬੈਧ ਬੈਤ
 ਗਜਰ ਲਸੈ ਅਗੈ ਤਧ ਏਤੁ ਮੰਗਨ ਚਾਇਕੈ ॥ ਜੁੰਧ
 ਮੈ ਅਡੇਲਾ ਸੁਮਿਰ ਗਜੀ ਅਮੋਲਾ ਅਤਿ ਗੋਲ ਤੇ
 ਨਿਕਸਿ ਲੇਹੁੰਦੁ ਰਭੀ ਬਜਾਇਕੈ ॥ ਸੈਬਨ ਸੰਤਹਿ
 ਕੈ ਨਿਕਸਿ ਕੈ ਕ੍ਰਿਪਾ ਨ ਮਾਮੁ ਹੀ ਉਚਰਿ ਅਸੇ ਪ
 ਗੰਗਿ ਭੁਮੁ ਮੈ ਪਰਉਠਿ ਅਧਾਇ ਪਾਇਕੈ ॥੪੬॥
 ੨੨੩ ॥ ਕੋ ਪਭਰੇ ਮਗਇ ਪਰੇ ਨ ਡੋਹ ਗਿਸੇ ਹਥਿ
 ਅਰਕਰੈ ॥ ਪਾਇ ਭਰੇ ਬਹੁ ਸੁਨ ਵੇਰੇ ਅਸਿ ਪਾਨ
 ਪਰੇ ਬਲ ਕੈ ਜੁ ਅਗੈ ॥ ਮੁਸਲ ਲੈ ਬਲ ਰੇਵਤ
 ਬੈਸ ਬਚ ਵਗ ਜਿੰਗਨ ਮਾਂਹਿ ਛੋਰੈ ॥ ਫੇਰਿ ਪੂਰ
 ਰਕੀ ਓਲਕੇ ਮਹਿ ਭੁਮਿ ਗਿਰੇ ਨਹਿ ਸੁਸਤਰੈ ॥
 ੪੭ ॥ ੨੨੪ ॥ ਸੀਜਦੁ ਬੀਰ ਕੇ ਬੀਰ ਜਿਤੇ ਅਸਿ
 ਹਥ ਨ ਲੈ ਅਹਿ ਉਪਰਿ ਪਏ ॥ ਜੁੰਧ ਕਹਿਯੋ ਕਹਿਕ
 ਪੁਰੁਤੁੰਦਿ ਸਿਜੰਬੁਰ ਜੁੰਗਿ ਨਿਗਿਣ ਅਪਾਏ ॥ ਬੀ
 ਗਹਿਰੇ ਤੁੰਓ ਗਨਿ ਕਗਿ ਫਿਟਕਟਾ ਗਨਿ ਸੋਲ ਰਿਪਾ
 ਏ ॥ ਕਿਤ ਕਰੇ ਖਿਕੈ ਰੈਵ ਕਹੈ ਪਤਿ ਜਨ ਨੀਜਿ ਨਏ
 ਸੁਤ ਜਾਏ ॥੪੮॥ ੨੨੫ ॥ ਅਗੈ ਜਿਤੇ ਬਲ ਬੀਰ

੨੨੨ ॥ ੨੨੩ ॥ ੨੨੪ ॥ ੨੨੫ ॥

੬

ਤੁਭ ਅਤਿ ਸੋਸਤ ਮੇਰ ਨ ਭੁਮਹਿ ਅਏ ॥ ਜਾ ਰਵ ਸੈ ਨ
 ਰਲੀ ਇਤ ਤੇਤਿ ਨਹੂੰ ਮੇਲਿ ਕੈ ਅਤਿ ਜੁੰਧ ਮਚਾਏ
 ॥ ਬਾਨ ਕਮਾਨ ਕ੍ਰਿਪਾ ਨਗਰ ਬਗੈ ਬਹੁ ਆਪ ਨ ਥੀ
 ਚਚਲਾਏ ॥ ਭੇਰਿ ਚਮ੍ਰੰਜ ਦੁਬੀਰ ਨ ਕੀਸ ਬਹੀ ਜਰੁ
 ਗਇ ਕੈ ਉਪਰ ਅਏ ॥ ੫੩ ॥ ਸੰਦ੍ਰਯਾ ਚੰਕ੍ਰਿਤ ਸੁਲਗਰ
 ਗਹਿ ਬੀਰ ਕਹੰਧ ਰਿਕੈ ਅਸਿ ਅਸਰ ਟਹੀ ॥ ਮਹੰਧੀ ਮ
 ਰੁਪੁ ਕਹਿ ਪਰੇਲ ਰਘਾਇ ਕਰਨ ਟੇਰ ਬਲ ਭਰੀ ॥ ਸਿਖ
 ਮਾਥਿ ਰਾਗਿ ਰਈ ਧ੍ਰੁਵ ਨੀਤਿ ਜੰਕੈ ਉਪਮਾਇ ਭੰਤ
 ਬਿਚਰੀ ॥ ਮਾਨੁ ਖੇਤ ਸੋਵਰ ਮੈਧ ਸਿਕੈ ਗਜ ਬਾ
 ਜ ਬਿਯੁਗ ਬਿਡਰੀ ॥ ੫੪ ॥ ਸੰਦ੍ਰਯਾ ਸ੍ਰੀਜ ਦੁਨ ਥਕੇ
 ਬਾਨ ਨ ਅੰਗੁ ਟੇਰ ਅਗਿਯੋ ਕਿਉਂ ਪ੍ਰੀਤ ਪਰਿਯੋਨਾ ਬੀ
 ਰ ਸੁਖੈ ਟਟਕੇ ਟਟਕੇ ਭਟਕੇ ਰਨ ਭੀਤ ਗੁਪੁ ਕਹਿਯੋਨ
 ॥ ਚਿੰਮੀ ਮ੍ਰਗ ਕੇ ਗਨ ਛਡਿ ਚਲੈ ਬਾਨ ਭੰਠ ਪਰੇ ਮ੍ਰਗ
 ਰਾਜ ਕੇ ਛੋਨਾ ॥ ੫੫ ॥ ਸੰਦ੍ਰਯਾ ਭਾਗਿਤ ਬੈਸ ਬਹੀਰ ਨ
 ਤੇ ਗਿਰੇ ਤੇ ਪਰੰਤ ਨਿਪਤੀ ਰੁਪੁ ਕਰੇ ॥ ਤੇਰੀ ਜੀਵਤ
 ਪ੍ਰਭ ਜੁ ਸਿਗੇ ਗਿਸਿ ਕੈ ਬਲ ਸਿਖਾ ਮਸੰਧ ਗਾਮਰੇ
 ਅਨੇਕ ਨ ਏਕ ਬਾਜਿ ਬਹੁ ਬੀਰ ਗਿਰੇ ਰਨ ਭੁਮ ਮੰਝ
 ਗਾਤ ਤੇ ਸੁਨੈ ਬਿਨਤੀ ॥ ਮਹੀ ਉਨ ਜੀਤ ਭਈ ਤਮਰੇ
 ਰਲੈ ॥ ੫੬ ॥ ਸੰਦ੍ਰਯਾ ਕੇ ਪੁਕਰਿਯੋ ਤਬ ਸਿਧ ਜਰਾ
 ਅਗਿ ਮਰਨ ਕੈ ਬਹੁ ਬੀਰ ਬੁਲਾਏ ॥ ਅਇਸ ਪਾਵਤੀ
 ਨਿਪਕੈ ਮੇਲਿ ਕੈ ਰਹਿ ਕੈ ਬਾਜਿ ਕੇ ਕਹੰਧਾ ਬਾਨ ਕ

ਮੁਸਲਮਾਨ ਲਾਭ ਬਲ ਪ੍ਰੀਤ ਬਲ ਪ੍ਰੀਤ ਅਭਿਮਾਨ ॥

ਮਾਨਗਰਗਹਿਕੈਉਮਡੇਘਨਜਿਯੋਘਨਸਿਖਮਧੈ
 ਅਏਆਅਇਪਹੇਹਰਿਉਪਹੇਸੇਮਿਲਿਕੈਬਗਮੇਲ
 ਤੁਰੰਗਉਠਏ॥੫੧॥ਸਵੈਆਰੇਸਤਰੇਮਿਲਿਅਨਿਪ
 ਹੇਹਰਿਕੈਲਲਕਾਰਿਕੈਜੁੰਧਮਚਯੋ॥ਬਨਕਮਨ
 ਕ੍ਰਿਪਾਨਗਰਗਹਿਯੋਤਿਨਸਾਸੇਸੰਬਯੋਯਾ
 ਇਲਾਅਪਭਏਭਟਕੈਅਗਸਸਤਨਸੰਹਰਿਕੈਤਨ
 ਘੋਯੋ॥ਵੇਰਿਪਹੇਹਲਮੁਸਲਲੈਬਲਬੈਰਨਕੈ
 ਰਲਮਾਗਿਗਯੋ॥੫੨॥ਦੋਹਰਾ॥ਜੁਇਪਹੇਜੇਨ੍ਰਿਪਬ
 ਲੀਹਰਿਸੇਜੁੰਧਮਚਏ॥ਤਿਨਬੀਰਨਕੈਨਮਸਬ
 ਸੇਕਵਿਕਹਤਬਨਏ॥੫੩॥ਸਵੈਆਸੀਨਗਸਿ
 ਘਬਲੀਗਜਸਿੰਘਚਲਿਯਨਸਿੰਘਸਰਸ
 ਨੁਲੈ॥ਹਰਿਸਿੰਘਬੰਡੇਬਗਸਿੰਘਨੇਸਤਹੰਕੈਚ
 ਲਿਖੈਦਿਜਰੈਪਨੁਦੈ॥ਜਦੁਬੀਰਸੰਜਾਇਕੈਜੁੰਧੁਕ
 ਰਿਖੈਬਹੁਬੀਰਚਮੁੰਸੁਘਨੀਹਨਕੈ॥ਹਰਿਉਪਹ
 ਬਨਅਨੇਕਹਨੇਇਹੰਭਤਕਹਿਯੋਹਮਗੀਰਨਜੈ॥
 ੫੪॥ਸਵੈਆਰੇਇਇਕੰਤ੍ਰਇਤੇਨ੍ਰਿਪਯੋਹਰਿਉਪ
 ਰਬੰਨਚਲਾਵਨਲਗੋਕਿਪੁਕੈਜੁੰਧੁਕਰਿਯੋਤਿਨ
 ਹੁੰਬਿਜਨਇਕਤੇਪਗਫੈਕਹਿਅਗੋ॥ਜੀਵਿਕੀਅ
 ਸਕੈਤਿਅਗਸਬੈਤਬਹੋਗਸਰੁਬਿਖੈਅਨੁਗੋ॥
 ਬੀਰਧੈਸਿਤਅਏਹੁਤੇਛਿਨਬੀਚਭਏਅਬਅ
 ਰਨਬੋਗੋ॥੫੫॥ਸਵੈਆਰੇਜੁੰਧੁਕਰਿਯੋਤਿਨਬੀਰਨ

ਸਿਖਾਮ ਸੋਪਥਜਿਯੋਰਿਸਕੈਕਰਨੈਸਾਕਿਪਭਯੋਬ
 ਹੁਸੈਨਹਨੀਬਲਭੋਰੁਅਯੋਗਨਭੁਮਧਿਯੋਸਾਖੀ
 ਗਫਿਰਕਸੰਗਨਿਲੈਤਿਹੰਧਰਿਲੋਯਬਲਦਵਹਿ
 ਕੋਸਾਜੋਗੰਸਾਂਕਰਤੋਧਿਯਯੋਮਦਮਤਕਰੀਗਫੁ
 ਰਗਨਜੈਸੇ॥੬੨॥ਸਦੇ॥ਗਨਭੁਮਿਮੈਜੁੰਧਭਯੋਅਤਿ
 ਹੀਤਤਕਲਮਹਾਅਗੇਅੰਏਹੰਜੇਭੁ।ਜੁੰਧਕਯੋਇਨ
 ਹੁਸੁਪਨੇਉਤਕੋਪਭੋਮਨਤੋਤਰਓਭਾਸੀਨਗਸਿ
 ਧਜੁਬਨਹਨਿਯੋਹਰਿਕੋਜਿਹਕੀਸਮਨੇਅੰਨਕੋ
 ਭੁ।ਯੋਉਪਮਉਪਜੀਜੀਅਮੈਜਿਸੇਵਤਸਿੰਧਜ
 ਗਵਤਕੋਉ॥੬੩॥ਸਦੇ॥ਸਿਖਾਮਕੋਬਨਲ
 ਗਯੋਉਗੰਗਾਡਿਕੋਸੋਉਪਖਨਿਲੈਸੋਗਯੋਹੈ।ਸੁਨਕੋ
 ਰੰਗਭਯੋਸਰਅੰਗਬਿਲੋਕਿਤਬੈਹਰਿਕੋਪਭਯੋ
 ਹੈ॥ਤਛਬਿਕੋਜਸਉਚਮਹਾਕਵਿਨੇਕਹਿਕੈਇਹੰਤ
 ਤਦੇਯੋ।ਮਨਹੰਤਛਕਕੇਲਕਾਯਗਜਲਾਯੋ
 ਗਹਿਲੀਲਾਯੋਹੈ॥੬੪॥ਸਦੇ॥ਸ੍ਰੀਬਿਜਨਥ
 ਸਰਸਨੁਲੈਰਿਸਕੈਸਰਸਜਨਬੀਚਕਸਾਗਜਸਿੰ
 ਧਕੋਬਨਅਚਨਹਨਿਯੋਗਿਭੁਮਧਯੋਜਨੁ
 ਸੰਪਤਸਾਹਰਿਸਿੰਧਜੋਠੇਹੰਤੋਤਿਹੰਧੈਸੋਉਤ
 ਜਿਗਯੋਤਿਹੰਧੈਖਰਸਾਮਰੋਸਿੰਧਕੁਰੁਪੁਨਿਹਰ
 ਤਹੀਨਟਿਕਿਯੋਸਚਲੋਸਟਕਇਸਸਾ॥੬੫॥
 ੬੫॥ਹਰਿਸਿੰਧਜਚੈਤਜਿਥੇਤਚਲੋਗਨਸਿੰਧ

ਉਠਿਐ ਪੁਨਿ ਕੋ ਪਭਾਯੋ ॥ ਪ੍ਰਭੂ ਬਾਨ ਸੰਤਾ ਸਿਕੈ ਪਾਨ ਲ
 ਯੋ ਬਹੁ ਸੁਖ ਕਰੈ ਸਨਜੁ ਪਕਾਯੋ ॥ ਉਨਹੂੰ ਪੁਨਿ ਬੀ
 ਚ ਅਯੋ ਪਾਨ ਕੇ ਹਰਿ ਕੋ ਲਲਕਾਰਿ ਕੇ ਯੋ ਉਚਿਯੋ ॥
 ਅਬ ਜਾਤ ਕਹਾਂ ਬਿਸੇਹੁ ਘਰੀ ਹਮੇ ਅਸਿ ਕਾਲ
 ਕੇ ਹਥ ਪਾਯੋ ॥ ੬੬ ॥ ਸਵਯਾ ॥ ਇਹੰ ਭੰਤ ਕਹਿ ਯੋਨ
 ਗਸਿੰਘ ਜਥੈ ਹਰਿ ਸਿੰਘ ਤਥੈ ਸੁਨਿ ਕੈ ਮੁਸਕਾਨੋ ॥
 ਅਨਿ ਅਯੋ ਹਰਿ ਸੰਪਨੁ ਲੈ ਰਨ ਕੀ ਛਿਤਿ ਤੇ ਨਹਿ
 ਪੈਗ ਪਗਾਯੋ ॥ ਕਿਧੁ ਕੈ ਬਾਤ ਕਹੀ ਜਰੁ ਬੀਰ ਸਮੇਇ
 ਹਲੰਛਨ ਤੇ ਪਹਿਚਾਨੋ ॥ ਅਇਕੈ ਜੁ ਪੁਰੀ ਓਹ ਮ
 ਸੰਸੁਤ ਲੀਥਿ ਪਿਕਾਰ ਕੇ ਹਥ ਬਿਕਾਯੋ ॥ ੬੭ ॥
 ਸਵਯਾ ॥ ਯੋ ਸੁਨਿ ਕੈ ਬਤੀ ਅਤਿ ਹੰਕਾਰਿ ਜੁ ਪ
 ਨੁ ਲੈ ਕਰੈ ਮੁਸਕਿਐ ॥ ਰੀਘ ਪਗਤ ਲਾਖਿ ਭ
 ਬਹੀ ਸਰਛੰਡਿ ਰਯੋ ਅਰਿ ਸੀਸੁ ਤਕਿਐ ॥ ਬਨ
 ਲਾਗਿ ਹਰਿ ਸਿੰਘ ਤਥੈ ਸਿਰ ਟੁਟਿ ਪਾਯੋ ਪਠਾਯੋ
 ਗਯੋ ॥ ਮੇਰੇ ਸਿੰਘ ਹੁਤੇ ਉਤਰੇ ਸੁਮੰਗ ਵਿਅ
 ਸਤ ਕੇ ਪ੍ਰਪਤਿ ਕਯੋ ॥ ੬੮ ॥ ਸਵਯਾ ॥ ਮਹਿਲਾ
 ਹਰਿ ਸਿੰਘ ਜਥੈ ਰਨ ਸਿੰਘ ਤਥੈ ਹਰਿ ਉਪਰਧਾਯੋ ॥ ਬ
 ਨ ਕ੍ਰਿਪਾਨ ਗਰਗਾਇ ਕਰੈ ਮੈ ਅਤਿ ਜੁ ਪਮਚਾਯੋ ॥ ਕ
 ਰ ਸਜੇ ਨਿਜੁ ਅੰਗ ਮਹਲਾ ਖਿਕੈ ਕਵਿਨੇ ਇਹੰ ਭੰਤ ਸੁ
 ਨਯੋ ॥ ਮਨਹੂੰ ਮੰਤਰੀ ਬਨ ਮੈ ਸਿਕੈ ਮਿਗਰਾ ਜਕੇ ਉਪ
 ਰਾਯੋ ॥ ੬੯ ॥ ਸਵਯਾ ॥ ਅਇਕੈ ਸਿਖ ਮੈ ਸੰਜੁ ਪਕਾਯੋ

ਮਨਕੀਛਿਤਿ ਤੋ ਪਗੁ ਏਕੁ ਨ ਭਾਗਿਐ ॥ ਫੇਰਿ ਗਾਰਗਹਿ ਕੈਕ
 ਮੈ ਬਿਜਭੁਖਨ ਕੰਤ ਨ ਤ ਕਨਲਾਗਿਐ ॥ ਸੋ ਮਧੁਸੂਰ
 ਨ ਜੁਲਾਖਿ ਕੈਸੁ ਹੁੰਦੁ ਬਿਖੈ ਅਤਿ ਹੀਤਿ ਹੰਧਗਿਐ ॥ ਸ੍ਰੀ
 ਹਰਿਚੰਦ੍ਰਲਾਯਕ ਮੈ ਭੁਖ ਅਥੈ ਕੁਕਰਿ ਸੋ ਮੈ ਅਨੁਰਾ
 ਗਿਐ ॥ ੭੧ ॥ ਸਦੈ ॥ ਲੈ ਬਰਛੀਗਨ ਸਿੰਘ ਤ ਬੈਜਦੁ
 ਬੀਰਕੇ ਮਾਨਕ ਜਚਲਾਈ ॥ ਜਾਇਲਾਗੀ ਹਰਿਕੋ ਅ
 ਨੰਦ ਤਰਈ ਭੁਜੇ ਫੇਰਿ ਪਗਰਿਖਾਈ ॥ ਲਾਗਿ ਹੀ ਪ੍ਰ
 ਭਕੇਤ ਨ ਸੋ ਉਪਮਾ ਤਿਹੰ ਕੀ ਕਬਿ ਅਸੇ ਸੁਨਈ ॥ ਮਨ
 ਹੁਗੀਖ ਮਕੀਰਿ ਤੁਭੀ ਤਰਨਗਾਨਿ ਚੰਦਨ ਸੋ ਲਪਟਈ
 ॥ ੭੨ ॥ ਸਦੈ ॥ ਸਿਆਮ ਉਖਾਰਿ ਕੈ ਸੋ ਬਰਛੀ ਭੁਜੇ ਤੋ ਅ
 ਗਿ ਮਾਨਕ ਜਚਲਾਈ ॥ ਬਾਨ ਨ ਕੋਘਨ ਬੀਚਰਲੀ
 ਚਪਲਾਕਿ ਧੋਂ ਸਕੀ ਅਸਤ ਚਈ ॥ ਜਾਇਲਾਗੀ ਤਿ
 ਹੰਦ ਤਨ ਮੈ ਉਰੇ ਫੇਰਿ ਈਉਂ ਓਰਿਖਾਈ ॥ ਕਾਲਿਕਾ
 ਮਨ ਹੁੰਦੇ ਭਗੀ ਹਨਿ ਸੁੰਭ ਨਿਸੁੰਭ ਕੋ ਮਾਨਧਈ ॥
 ੭੩ ॥ ਸਦੈ ॥ ਨਗ ਸਿੰਘ ਜ ਬੈਰਣ ਸੰਗ ਹਨਿ ਯੋਧਾ ਸਿੰ
 ਘ ਤ ਬੈਰਿ ਕੋ ਪਸਿਧਾਗਿਐ ॥ ਧਇ ਪਸਿੰਕਰ ਲੈ ਬ
 ਰਛਾਲਾ ਕਾਰਿ ਕੈ ਸ੍ਰੀ ਹਰਿ ਉਪਰਾਭਿਐ ॥ ਆਵਤ ਰੇ
 ਖਿਕੈ ਸ੍ਰੀ ਜਗਦੁਗਇ ਨਿਕਾਰਿ ਕੈ ਖਗੁ ਦਧਾ ਕਰਿ ਭਾਗਿਐ ॥
 ਟੁਟਿ ਟੁਟੁ ਕੈ ਭੂਮਿ ਪਸਿੰਕਰ ਸੁਮਨ ਖਗਰ ਜ ਬੈਰੇ ਅ
 ਹਿ ਮਾਗਿਐ ॥ ੭੪ ॥ ਸਦੈ ॥ ਘਾਉ ਬਚਾਇ ਕੈ ਸ੍ਰੀ ਜਗ
 ਬੀਰ ਸਾਸਨੁ ਲੈ ਅਰਿਉ ਪਰਧਾਐ ॥ ਚਮ ਮਹੁਰ ਤਜੁ

ਪੁਤਰੇ ਹਰਿਘਾਇ ਨੈਓ ਉਂਕ ਨਹਿਘਾਯੋ ਹਰਿਸੁ ਕੇ
 ਬਨਹ ਨਿਯੋ ਹਰਿਕੋ ਹਰਿਉ ਤਿਹੁ ਬੈਚਿ ਕੈ ਬਨੁ ਲਗਾ
 ਯੋ ਦੇਖਿ ਗਹਿਯੋ ਮੁਖੁ ਸ੍ਰੀ ਹਰਿਕੋ ਹਰਿਉ ਮੁਖੁ ਦੇਖਿ ਗਹਿ
 ਯੋ ਮੁਸਕਾਯੋ॥੭੪॥ ਸਵੈਯਾ॥ ਸ੍ਰੀ ਜਗਦੁਬੀਰ ਕੋ ਬੀਰ
 ਬਲੀ ਅਸਿਲੈ ਕਰਮੈ ਧਨ ਸਿੰਘ ਪੈਧ ਯੋ॥ ਅਵਤ
 ਹੀਲ ਲਕਸ਼ਿਧ ਯੋ ਗਜਕੇ ਹਰਿਯੋ ਸਮੁੰਦਰ ਪਾਯੋ
 ਅਤਿ ਧਨ ਸਿੰਘ ਸਰਸਨੁ ਲੈ ਸਗੋ ਤਿਹੁ ਕੀਸੁ ਭੁਮਿ
 ਗਿਰਯੋ॥ ਯੋ ਅਹਿਰਾਜ ਕੇ ਅਨਭੀਤਰ ਅਨਿ
 ਧਿਯੋ ਮਿਗਜਨਨ ਪਾਯੋ॥੭੫॥ ਸਵੈਯਾ॥ ਦੁਸਰ ਸ੍ਰੀ ਜ
 ਦੁਬੀਰ ਕੋ ਬੀਰ ਸਰਸਨੁ ਲੈ ਸਗੋ ਪਤਯੋ॥ ਪੀਰ ਬ
 ਲੀ ਧਨ ਸਿੰਘ ਕੀ ਓਰ ਚਲਾਵਤ ਬਨ ਨਿਸੰਗ ਗਯੋ
 ਹੋ॥ ਸ੍ਰੀ ਧਨ ਸਿੰਘ ਲੀਓ ਅਸਿਰਾਥ ਕਟਿਯੋ ਅਹਿਮ
 ਖਨ ਭਰਿਯੋ॥ ਕਛੀ ਨਿਹਿਸੇਰ ਵਸਤੋ ਪ੍ਰਯੋਗਿਯੋ
 ਮੋਨ ਬਰਜ ਤੇਰਿ ਲਯੋ॥੭੬॥ ਸਵੈਯਾ॥ ਮਹਿਜੁ ਬੀ
 ਰਨ ਕੋ ਧਨ ਸਿੰਘ ਸਰਸਨੁ ਲੈ ਰਲ ਕੋਤਕਿਯੋ॥ ਅ
 ਵਤ ਹੀ ਗਜ ਬਾਜਹੇ ਰਥ ਪੈਰ ਲਕਾਇ ਪਨਹੁ
 ਪਾਯੋ॥ ਖੰਗ ਅਲਤ ਕੀ ਭੀਠਿ ਯੋ ਖੁਰਾਸਨ ਨਿਪਲ
 ਕੇ ਛੰਤ ਲਯੋ॥ ਅੰਗੁਰ ਲੀਓ ਪਮਾਤਿ ਹੰਦੀ ਲਖਿ
 ਭੀਖ ਮਕੋ ਹਰਿ ਚੰਕੁ ਮਾਯੋ॥੭੭॥ ਸਵੈਯਾ॥ ਬਹੁ ਧਨ
 ਸਿੰਘ ਸਰਸਨੁ ਲੈ ਸਗੋ ਅਹਿਰੇ ਲਮਾਣ ਪਾਯੋ॥ ਰ
 ਥਾਇ ਪਨੇਗਜ ਬਾਜਹੇ ਨਹਿਜਾਤ ਗਨੇ ਇਹੁ ਭੰਤ

ਲਗਿਯਾ ਜਮੇਲੇ ਕਸੂਬੀ ਗਿਰਿ ਤੇ ਪਠੇ ਹਿਰਿ ਰਚਿ ਲਿਖੇ
 ਅਤਿ ਕੋ ਪਭਗਿਯਾ ਮੁਖ ਮਹੀ ਮਹਾ ਪੁਕਾਰਿ ਪਭਿੰਦਲ
 ਜਾਵੇ ਕੇ ਸਿਰੇ ਗੇਚਿ ਡਿਭਿੰਦਲ ੧੦੦ ਪਨ ਸਿੰਘ ਸੈਨਾ ਜਾ
 ਵਈ ਦੀ ਨੀਘਨੀ ਖਪਾਇ। ਤਖਿ ਜਿਭੁ ਖਨੇ ਕਪਿਕੇ
 ਬੋਲੈ ਨੈਨ ਤਚਾਇ ੧੦੧ ਕੁਲੀ ਚਰੇ ਨਾ ਪੁੰਜਾ
 ਸਵੈ ਖਾਵੇ ਖ ਤੇ ਭਟਕੇ ਕਹਾ ਮੁਜਾਨ ਤੇ ਤੇ ਮਧੇ
 ਰਖਹਾ ਗਿਯਾ ਸ੍ਰੀ ਪਨ ਸਿੰਘ ਕੇ ਬਨ ਭੁਟੇ ਸਬੁੰ ਰਣ ਮ
 ਭਲ ਤੇ ਪਗਟਾ ਗਿਯਾ ਸਿੰਘ ਕੇ ਅਗਵੈ ਜੈ ਸੇ ਅਜਗਨ
 ਐਸੇ ਭਜੇ ਨਹਿ ਸਸਤ ਸੰਤ ਗਿਯਾ ਕਾਇ ਤੇ ਤਿਹ ਪੇਖਿਤ
 ਰੇਨਹਿ ਅਪਮੇਰਿ ਤੇ ਕੇ ਨਹਿ ਮਾ ਗਿਯਾ ੧੦੨ ਸਵੈ ਖਾਵੇ
 ਸੁਨਿ ਕੈ ਹਿਰੀ ਚਤੀ ਖੰਡ ਦਵੰਤ ਨ ਪੀ ਸੁਕੈ ਕੋ ਪਭੇਗ
 ਪਨ ਬਨ ਸੰਤ ਗਿਕੈ ਪਾਇ ਪੇਧਨ ਸਿੰਘ ਤੇ ਤੇ ਨਹਿ ਕੇ
 ਡੋਗਾ ਪਨ ਸਿੰਘ ਸਰਸਨ ਲੈ ਕਰਮੈ ਕਟਿ ਵੈਤਿ ਕੇ ਸਿ
 ਰੁਭੁ ਮਿਧੇ ਗਾਮੇ ਨੇ ਪੈਨ ਕੇ ਪੁੰਜ ਬਹਿ ਖੇਲਾ ਗੈ ਕੁਲ
 ਵਰਮੈ ਟੁਟਿ ਕੈ ਫੁਲ ਝੋਗ ੧੦੩ ਕਾਇ ਤੇ ਕੇ ਪਭੇਗ
 ਏਤਦਿ ਗਿਰੇ ਰਣ ਭੁੰਮਿ ਕਟਿ ਜੁੰਧ ਕੈ ਨਿਪਟ ਸਮੁਹਾਇ ਸਿੰ
 ਘ ਪਨੇ ਸੀ ਅਖੁ ਪਲੈ ਪਨ ਮੈ ਨਿਰਨ ਕੇ ਸਮੁਹਾ ਜਾਨਿ
 ਵਰਿ ਵੇਰਿ ਪੇਰੇ ਚੀਰਤ ਬਛਾਇ ਮਨੇ ਸੀ ਕਪਿ ਪਨ ਸਿੰ
 ਘ ਲੈ ਸਰਸਨ ਸੁਬਨ ਤਨੇ ਜੁਦੇ ਕਰਿ ਡੋਗ ਸੀ ਸਤਿ ਨੁ
 ਕੇਤਨੇ ਸੀ ਮਨੁ ਬਸ ਪਰਕੀ ਧੀਰਤ ਨਿਹਿ ਗਿਏ ਕੁਰੀ
 ਨੀ ਨਿਜੁ ਪੁਜਾ ਅਗਿ ਬੈਰ ਪੁਤ ਪਨੇ ਸੀ ੧੦੪ ਸਵੈ ਖਾਵੇ

ਸੀਧਨਸਿੰਘ ਅਯੋਧਨਮੈ ਅਤਿ ਕੋਪ ਕੀ ਓਥੁ ਉਤੇ
 ਭਟ ਮਗੇ॥ ਅੰਗ ਜਿ ਤੇ ਬਰਾ ਵਤ ਹੋ ਸੁਹਨੇ ਜਨੁ
 ਮਰਤ ਮੇਘਾ ਬਿਡੇਗਾ॥ ਜਾਵ ਕੇ ਰਲ ਕੇ ਗਜ ਕੇ
 ਹਲ ਕੇ ਰਲ ਕੇ ਹਲ ਕੇ ਕਰਿ ਡੇਗਾ॥ ਭੁਮਿ ਗਿਰੇ ਇਤ ਡੇ
 ਧਰਨੀ ਮੈ ਨੇ ਇੰਦ੍ਰ ਕੇ ਬੱਜੁ ਲਗੇ ਗਿਰਿ ਭੇਗਾ॥ ੮੩॥ ਸ
 ਦੇਵਾ॥ ਕੋਪ ਭਰੇ ਅਸਿੰਘ ਨਧੇ ਧਨਸਿੰਘ ਅਗੇ
 ਜਰਾ ਜਸੰਘ ਗੇ॥ ਅੰਗ ਜਿ ਤੇ ਗਜ ਪੁੰਜ ਹੁਤੇ ਡਰਮ
 ਨਿਭ ਜੇ ਅਤਿ ਹੀ ਧੁਜ ਵੇਗੇ॥ ਤਾਛ ਬਿਕੀ ਉਪਮਾ
 ਕਾ ਬੀਸਾ ਮਕਹੈ ਮਨ ਮੈ ਸੁਬਿ ਚਰ ਉਚੇਗਾ॥ ਮਨ
 ਹੁਇੰਦ੍ਰ ਕੇ ਅਗਮ ਤੇ ਡਰਿ ਭੁਧਰ ਕੇ ਧਰ ਪੰਖ ਪਧਰੇ
 ॥ ੮੪॥ ਸਦੇਵਾ॥ ਜੁੰਧੁ ਕੀ ਓਧੁ ਨਸਿੰਘ ਘਨੰਤਿ
 ਤੋ ਕੋਊ ਸਮੁਹ ਬੀਰਨ ਅਯੋ॥ ਜੇ ਨਕੋ ਪਸੈ ਅ
 ਇਧ ਖਿਨ ਹਿਜਾਨ ਰਯੋ ਸੋਊ ਮਾਗਿ ਗਿਰਾਯੋ॥ ਰ
 ਸਰਬੀਰ ਲਸੰਜਿ ਮਰ ਵਨ ਰੇ ਸਭ ਖਿਨੇ ਅਤਿ
 ਜੁੰਧੁ ਮਚ ਯੋ॥ ਤੈ ਸੇਭਿ ਖਿਨੇ ਧਨਸਿੰਘ ਬਲੀ ਹ
 ਨਿਕੋ ਚਤੁਰੰਗ ਚਮੁੰਧੁ ਨਿਧਾਯੋ॥ ੮੫॥ ਸਦੇਵਾ॥ ਟੇ
 ਰਿਕ ਹਿਯੋ ਧਨਸਿੰਘ ਬਲੀ ਰਨ ਤਿਆਗਿ ਸੁਨੇ ਹਰਿ
 ਤਾਜਿ ਨਜੈ ਯੋ॥ ਤਤੋ ਸੰਭਾ ਰਿਕੈ ਅਨਿਭਿ ਰੇ ਨਿਜੁ
 ਲੇਗਨ ਕੋ ਬਿਰਥਾਨ ਕਟੈ ਯੋ॥ ਹੇ ਬਲ ਦੇਵ ਸਰ
 ਸਨੁ ਲੈ ਹਮ ਸੋ ਸਮੁਹ ਇਕੈ ਜੁੰਧੁ ਮਚੈ ਯੋ॥ ਸੰਗ
 ਰਕੇ ਸਮ ਅੰਗ ਕਛੁ ਨਹਿ ਯੋ॥ ਤੋਂ ਦੁਹੰ ਜਗ ਮੈ ਜਸੁ

ਪੈਯੋ॥੬॥ਸਵੇਰਾ॥ਯੋਸੁਨਿਕੈਬਤੀਖਾਂਅਭਿਕੀ
 ਤਰਕੀਮਨਮੈਅਤਿਕੋਪਭਛਿਐ॥ਬਾਨਕਮਾਨ
 ਕ੍ਰਿਪਾਨਗਰਗਹਿਕੈਜਦੁਬੀਗੁੰਧਾਇਪਛਿਐ॥
 ਜੁੰਧਕੋਫੇਰਛਿਐਧਨਸਿੰਘਸਰਸਨਲੈਨਹਿਨੈ
 ਕਤਛਿਐ॥ਬਾਨਨਕੀਚਰਖਕਰਿਕੋਹਿਸੋਲਰਿਕੋ
 ਬਲਸਾਥਅਛਿਐ॥੭॥ਸਵੇਰਾ॥ਇਤਤੇਬਲ
 ਭੰਦੁਸੁਕੋਪਭਛਿਐਉਤਤੇਧਨਸਿੰਘਭਯੋਅਤਿ
 ਤੇਤਾਜੁੰਧਕੀਯੋਹਿਸਿੰਘਾਇਨਸੋਸੁਰੁੰਨਕੋਰ
 ਗੁਭਯੋਅਤਿਰੇਤਾ॥ਮਾਹੀਮਾਧੁਕਰੰਪਰੋਅਹਿ
 ਭੂਲਿਗਈਮਨਕੀਸੁਪਿਸਾਤੋ॥ਸਿਖਮਕੈਇੰਭੰਤ
 ਲੈਹਿਹਿਸੋਹਿਜਿਯੋਗਜੰਮੇਤੋ॥੮॥ਸਵੇਰਾ॥ਜੋਬਲ
 ਵੇਦਕੈਤਿਹਵਰਬਚਾਇਕੈਅਪਨੈਅਪਸੰਭਾਗੇ॥
 ਲੈਕਰਮੈਅਸਿਰਹਿਤਬੈਕਸਿਕੈਬਲਉਪਰਿਘਾਇ
 ਪੁਰੋਗਾਬੀਰਪੈਤੀਲਖੀਜਦੁਬੀਗੁਸੁਜਾਰਵਲੈਅ
 ਹਿਭਗਸਿਧੋਗਾਘੇਹਿਲਯੋਧਨਸਿੰਘਤਬੈਨਿਸਿਮੈਸ
 ਸਿਕੀਢਿਗਾਜਿਲਖਤੋ॥੯॥ਸਵੇਰਾ॥ਬੇਢਿਲਯੋ
 ਧਨਸਿੰਘਜਬੈਗਜਸਿੰਘਜੁਠਢੇਹੁਤੋਸੋਉਧਯੋ॥
 ਸੀਬਲਵੇਦਲਯੋਤਬੰਧੀਚਢਿਲਾਨਵਯੋਕੋ
 ਉਂਗਸਿਧਯੋ॥ਅਵਨਸੇਨਦੇਹਹਿਲੈਅਧਬੀਚ
 ਹੀਬਾਨਨਸੋਬਿਗਮਯੋ॥ਠਢੇਹਹਿਯੋਗਜਸਿੰਘਤ
 ਹੰਸਮਨੈਗਜਕੋਪਗਸੰਕਰਧਯੋ॥੧੦॥ਸਵੇਰਾ॥ਧਨ

ਸੋਗਜ

ਸਿੰਘਸਾਸੀਹਿਜੁੰਧੁਕਯੋਕਵਿਸ਼ਾਮ ਕਹੈਕੁੰ
 ਜਤਨਮਾਯੋਕੋਪਭਯੋਮਧੁਸੁਰਨਜੀਕਰਮ
 ਹਿਸੁਰਗਸਨਚੱਕਸੰਤਾਯੋਕਾਡਿਰਯੋਗਨਮੈਥ
 ਰੋਕੈਧਨਸਿੰਘਕੋਕਟਿਕੈਸੀਸੁਉਤਾਯੋਕਾਯੋਤਰ
 ਫਿਰਗਨਭੁੰਮਬਿਖੈਮੁਨੀਮੀਨਸੋਵਰਤੈਗਯੋਕਿ
 ॥੨੧॥ਸਦੈਯਾ॥ਮਾਯੋਲਯੋਧਨਸਿੰਘਜਥੈਤਬਹੀ
 ਲਾਖਿਜਾਦਵਸੰਖਬਜਾਇਕੋਤਕਬੀਰਕੋਦੇਖਿ
 ਕੋਟਹਿਸੰਲਾਹਿਕੋਹਿਲੋਕਸਿਧੋਏ॥੨੨॥ਤੈਗ
 ਜਸਿੰਘਜਹੰਇਹੰਕੋਤਕਦੇਖਿਮਹਾਬਿਸਮਾਏ॥
 ਤੈਲਗਿਭੰਗੁਲਾਅਇਕਹਿਯੋਜੁਹੋਭਜਿਕੈਤੁ
 ਮੋਹਪਹਿਅਏ॥੨੩॥ਸਦੈਯਾ॥ਯੋਸੁਨਿਕੈਤਿਨਕੇ
 ਮੁਖਤੋਗਜਸਿੰਘਬਲੀਅਤਿਕੋਪਭਯੋਕ
 ਵਿਸ਼ਾਮਨਿਹਾਰਿਕੈਰਮਕੀਓਹਧਵਾਇਤਹੰਗੁ
 ਜਾਇਧਯੋਕਾਤਜਿਸੰਕਨਿਸੰਕੁੰਧੁਕਯੋਜਦੁ
 ਬੀਰਕਹਤਿਨਸੋਉਚਯੋਕਾਧਨਹੰਧਨਸਿੰਘਬ
 ਲੀਹਰਿਕੈਸਮੁਹੰਲਾਹਿਕੈਭਵਸਿੰਧੁਤਯੋਕਾ॥੨੪॥ਸ
 ਦੈਯਾ॥ਧੋਮਸੋਯੋਕਹਿਕੈਮੁਖਤੋਪਰਲੋਕਸੁਲੋਕ
 ਹੋਸੁਬਿਚਯੋਕਾਤੋਜਪਚੰਡਬੋਡੇਬਰਛਗਿਸਿਕੈ
 ਕਰਮੈਗਜਸਿੰਘਸੰਤਾਯੋਕਾਜਹਕਹੰਬਲਭੰਦੁ
 ਅਬੈਕਵਿਸ਼ਾਮਕਹੈਇਹੰਤੋਤਉਚਯੋਕਾਸੰਥ
 ਰੋਕੈਕਰੋਤਨੋਕਜਦੁਬੀਰਕੋਤੁਤਕੋਉਪਰਭਯੋ

॥੬੫॥ ਮੈਦੇ ॥ ਅਵਤਰੇ ਬਰਛਗਹਿਕੈ ਬਲਦੇਵ
 ਸੁਏ ਕਉ ਪਾਇ ਕਮਿ ਹੈ ॥ ਸਿਖੰਦਨ ਪੈਨਿ ਹਮਿ ਤਬ ਹੀ
 ਛਤਰੀ ਤਰ੍ਹੈ ਇਹੰ ਭੀ ਤ ਅਮਿ ਹੈ ॥ ਫਿਰਿ ਕੈ ਪਰਭਯੋਛ
 ਲਾਯੋ ਤਿਹੰ ਕੋ ਕਵਿ ਨੇਜ ਸੁਯੋ ਉਚਮਿ ਹੈ ॥ ਮਨੈ ਕਵਿ
 ਦੇ ਕੇ ਸਿਗਹੰ ਤ ਨਿਕਾਸਿ ਅਹਿ ਕੋਛ ਨੁਕਪਭਮਿ ਹੈ ॥ ੬੫ ॥
 ॥੬੬॥ ਬਲਸੈ ਬਲਖੈ ਚਿਲਾਯੋ ਬਰਛਗਹਿਕੈ
 ਰਸੈ ਤਿਰਛਾ ਸੁਭ ਮਯੋ ॥ ਸੀ ਬਲਭੰਦੁ ਅਯੋਧਨ ਮੈਰਿ
 ਸਕੈ ਗਜ ਸਿੰਘ ਕੀ ਓਰ ਚਲਾਯੋ ॥ ਯੋਰ ਮਕਿਯੋ ਚਮਕਿਯੋ
 ਨਭ ਮੈ ਚੁਟੀ ਅਉਡ ਤੇਜ ਮਨੈ ਰਸਯੋ ॥ ਕਾਲ ਕਾਲ
 ਪਹੀ ਛਤ ਕੋ ਜਮ ਚੰਡ ਪ੍ਰਚੰਡ ਕਿਧੋ ਚਮਕਾਯੋ ॥ ੬੬ ॥
 ੬੬ ॥ ਗਜ ਸਿੰਘ ਅਨੇ ਕਉ ਪਾਇ ਕੀਏ ਨ ਬਾ ਚਿਓ ਉ
 ਰ ਅਇਲਾ ਗਿਯੋ ਬਰਛਾ ਬਗਾਭੁ ਪਾਇ ਲੇਕਤ ਹੈ ਸਿ
 ਗੋਰ ਪੁਨਿ ਸੀ ਸੁਹੰ ਕਰਿ ਮੀਜਤ ਹੈ ਕਗਾਘਾਇ ਪ੍ਰਚੰਡ
 ਲਾਗਿਯੋ ਤਿਹੰ ਕੇ ਮੁਖ ਛਾਇ ਗਿਯੋ ਨਤ ਜਿਯੋ ਕਰਤੋ ਸਰ
 ॥ ਅੰਦਰ ਪੈ ਗਜ ਸਿੰਘ ਗਿਯੋ ਗਿਰਿ ਉਪਰ ਜਿਯੋ ਗਜਰਾ
 ਜ ਕਲੇਵਰ ॥ ੬੭ ॥ ੬੭ ॥ ਚੇਤ ਭਯੋ ਤਬ ਹੀ ਗਜ
 ਸਿੰਘ ਸੁਭੰ ਕਵੰਡ ਪ੍ਰਚੰਡ ਤਨੋ ਯੋ ॥ ਕਨ ਪ੍ਰਮਾਨ ਲੋ
 ਬੈ ਚਿਕੈ ਅਨਿਸੁਤਾ ਨੁਕੈ ਬਾਨ ਪ੍ਰਕਾਪ ਚਲਾਯੋ ॥ ਏ
 ਕ ਤੇਰੈ ਕੈ ਅਨੇ ਕਚ ਲੈ ਤਿਹੰ ਕੀ ਉਪਮਾ ਕਹੁੰਤਾ ਖ
 ਸੁਨਾਯੋ ॥ ਪੋਨ ਕੇ ਭੰਛ ਕਲੰਛ ਕਤੰਛ ਕਲੈ ਚਲ
 ਕੀ ਸਰਨਾਗਤ ਅਯੋ ॥ ੬੮ ॥ ੬੮ ॥ ਬਾਨ ਨੇਕ ਲਾਗਿਯੋ

ਬਲਕੇਗਜਸਿਘਤਵੇਇਹੰਭਤਕਹਿਐ॥ਸੇਸ
 ਸੇਸਪਨੇਸਰਿਨੇਸਨਿਸੇਸਖਸਮਹੇਸਗਹਿ
 ਐ॥ਜੁਪਥਿਖੇਅਬਲੈਸੁਨਿਲੈਸੇਉਬੀਗਹਿ
 ਮਨਮੈਜੁਚਹਿਐ॥ਏਕਅਚੰਭਵਹੈਮੁਹਿਦਿਖ
 ਤਤਤਨਮੈਕਸਜੀਵਗਹਿਐ॥੨੫॥ਸਦੇ॥੧॥ਯੋ
 ਕੀਕੈਬਤੀਖਾਂਬਲਸੋਬਗਛਪੁਜਸੰਜੁਤਖੋਚਿਚ
 ਲਯੋ॥ਤੋਧਨੁਲੈਕਸਮੈਮੁਸਲੀਸੋਉਆਵਤਨੈ
 ਨੇਸੇਲਖਿਪਯੋ॥ਉਗਪਕ੍ਸਮਕੈਸੰਗਬਨਅਚਨ
 ਕਸੈਕਟਿਭੂਮਿਗਿਗਯੋ॥ਮਨਹੁਪੰਖਨਕੈਅਹਿਵਖ
 ਗਰਜਕੇਹਥਪਯੋਗਿਸਿਘਯੋ॥੧੦੦॥ਸਦੇ॥੧॥ਕਿਪ
 ਭਮਿਐਆਤੇਹੀਗਜਸਿਘਲਯੋਬਗਛਬਲਓਰ
 ਲਯੋ॥ਜਾਇਲਾਗਿਮੁਸਲੀਧਰਕੇਤਨਲਾਗਤ
 ਤਅਤਿਹੀਦੁਖੁਪਯੋ॥ਪਰਪ੍ਰਚੰਡਭਯੋਫਲਸੋ
 ਜਸੁਤਾਛਬਿਕੈਮਨਮੈਖਹਾਯੋ॥ਮਨਹੁਗੰਗਰੀ
 ਧਰਕੈਮਘਿਉਤੰਗੁਪ੍ਰੈਕੁਹਮਸੀਸਉਚਯੋ॥੧੦੧॥
 ਸਦੇ॥ਲਾਗਤਸੰਗਰੀਸੀਬਲਭੰਦੁਸੁਸਿਖੀ
 ਰਨਤੰਗਹਿਪੈਚਿਕਛਿਯੋ॥ਮੁਰਛਾਇਕੇਭੂਮਪਯੋ
 ਨਮਯੋਸੁਗਥਿਛਗਿਯੋਮਨੋਜੋਤਮਯੋਜਬ
 ਚਿਤਭਯੋਭੂਮਛੁਟਿਗਯੋਉਠਿਠਛਭਯੋਮਨਕ
 ਪੁਬਛਿਯੋ॥ਰਥਹੋਰਿਕੈਪਾਇਚਛਿਯੋਬਗਸੋਗਿਯੋ
 ਮਨੋਕੁਦਿਕੈਸਿਘਚਛਿਯੋ॥੧੦੨॥ਸਦੇ॥੧॥ਪੁਨਿ

ਆਇਭਿਯੋਗਜਸਿਘਸੋਬੀਬਲੀਮਨਮੈਂਨਹਿ
 ਨੈਕੁਡਿਯੋਧਨਬਨਸੰਭਾਗਿਕ੍ਰਿਪਨਗਦਾਹਿਸਚੀ
 ਚਮਯੋਧਨਜੁੱਧੁਕਯੋਜੋਭੁਆਵਤਭੋਸਰਸਤੁ
 ਨਿਕੋਸਗਬਨਨਕੋਸੋਭੁਕਾਟਿਭਯੋਕਵਿਸਿਯੋਮ
 ਕਹੈਬਲਾਦੇਵਮਹਾਨਕੀਛਿਤਿਤੋਂਨਹੀਪੈਗਟਯੋ
 ॥੧੦੩॥੧੦੩੬੪॥ ਬਹੁਹੋਲਮੁਸਲਲੈਕਰਮੈਅਹਿ
 ਸੋਅਹਿਕੈਅਤਿਜੁੱਧੁਮਚਯੋਲੈਬਰਛਾਗਜਸਿ
 ਘਬਲੀਬਲਕੈਬਲਾਦੇਵਕੀਓਚਲਯੋ॥
 ਆਵਤਕੋਲਖਿਕੈਹਲਸੋਕਟਿਕੈਫਲਕੋਪੁਨਿਭੁ
 ਮਿਗਿਰਯੋਸੋਫਲਹੀਨਭੋਯੋਜਬਹੀਕਸਿਕੈਬ
 ਲਭੰਦ੍ਰੋਕਗਤਲਗਯੋ॥੧੦੪॥੧੦੪੭੪॥ ਖੰਗਕਰਗ
 ਹਿਕੈਗਜਸਿਘਅਨੰਤਕੋਭੁਪਰਕੋਪਿਚਲਯੋ॥
 ਤੰਮੁਸਲੀਕਰਚਰਮਲਈਧਰਯੋਅਹਿਕੈਬਰ
 ਘਾਵਚਲਯੋਛਲਾਕੋਛੁਲਪੈਧਰਬਹੀਚਿ
 ਨਗਰਉਠੀਕਵਿਯੋਗੁਨਗਯੋਮਨਹੁਪਵਸਕੀ
 ਨਿਸਿਮੈਬਿਜੁਰੀਦੁਰਿਤਾਰਿਨੋਕਪ੍ਰਗਟਯੋ॥੧੦੫॥੧੦੫੭੪॥
 ੧੦੫੭੪॥ ਘਾਇਹਲੀਸਹਿਕੈਨਿਪਕੋਗਹਿਕੈਕਰਵਰ
 ਸੁਕੋਪਭਯੋਯੋਧਰਬਹੀਅਹਿਕੈਥੋਥੈਕਵਿ
 ਕੋਤਿਹੋਕੋਸਿਰਭੁਮਿਭਯੋਯੋਬੰਜੁਜੋਰਥਤੋਂਜੁ
 ਗਿਯੋਤਿਹੋਕੋਜਸੁਯੋਕਵਿਨੈਭੁਚਯੋਯੋਮਨਹੁ
 ਤਰਨਲੇਗਉਤੋਂਸੁਰਭਨਹਨਿਯੋਸਿਰਭੁਟਿਧਯੋ

१०६॥ **ਸਵੈ ਯਾਮ** ਰਿਲਯੋਗਜਸਿੰਘਜੈਬੈਤਜਿ
 ਕੈਰਨੈਰ ਸਬਧੀਭਰਭੋਗਾਸਿਨਰੇਲਾਖਿਲੇਖ
 ਭੋਗਨਹਿਧੀਧਯੋਗਨਿਸਿਕੇਜਨੁਜਗਾਮਰਿਲਯੋਗ
 ਪਧੰਚਭੋਗਤਿਨਐਸੇਕਹਿਯੋਅਪਨੇਪ੍ਰਭਅ
 ਗਾਯੋਸੁਨਿਕੈਰਲਧੀਗਛੁਟਿਯੋਨਿਪਧੀਅਛੁ
 ਟਿਯੋਸਿਸਮੈਅਨੁਗਾਗੇ॥੧੦੭॥ **ਇਤਿਕ੍ਰਿਸ਼ਨਾਚਰ**
ਮੰਜਾਪ੍ਰਧਾਨਜਸਿੰਘਾਖਾਨਾ ਦੇ॥
 ਗਾਅਣਗਸਿੰਘਅੰਅਚਲਸੀਅਮਿਤਸਿੰਘਨਿ
 ਪਤੀਗਾਅਮਗਸਿੰਘਅਰੁਅਨਘਸੀਮਹਰਬੀ
 ਰਤਧੀਗਾ॥੧੦੮॥ **ਸਵੈ ਯਾਮ** ਰੇਖਿਤਿਨੇਨਿਪਸਿੰਘਜਰ
 ਹਥਿਅਰਧੋਲਖਿਬੀਰਪਚਗਾਧੇਖਹੁਅਜੁਅ
 ਯੋਧਨਮੈਨਿਪਧੰਚਬਲੀਜਦੁਬੀਰਸੰਘਗਾਤ
 ਸੰਗਜਾਇਭਿਰੋਤੁਮਹੰਤਜਿਸੰਕਨਿਸੰਕਬਜਾਏ
 ਨਗੇਗਾਯੋਸੁਨਿਕੈਪ੍ਰਭੰਕੀਬਤੀਅੰਅਤਿਕੋਪਭ
 ਰਗਭਗਸਿੰਘੇਗਾ॥੧੦੯॥ **ਸਵੈ ਯਾਮ** ਆਵਤਹੀਜਦੁ
 ਬੀਰਤਿਨੋਗਭੁੰਮਿਬਿਖੈਜਮੁਧਾਨਿਹਰਿਯੋਪ
 ਨਧੋਧਨਬਾਨਸੇਉਗਭੀਚਤਿਨੋਬਲਦੇਵ
 ਹਕਯੋਪਾਖਗਰਸੇਕਟਿਮੈਅੰਗਕੋਚਲੀਏਬਗਛਾ
 ਅਣਗੇਸਪੁਕਯੋਪਾਅਨਿਭਿਰੋਹਰਿਜੁਹਮਸੇਅ
 ਬਠਦੇਕਹਾਇਹੰਤਭੰਤਉਚਾਯੋਪਾ॥੧੧੦॥ **ਸਵੈ ਯਾਮ**
 ਰੇਖਿਤਬੈਤਿਨੋਹਰਿਜੁਜਬਧੀਗਨਮੈਬਚਬੀ

ਹੰਕੇਗੇ॥ ਸਿਖਾਮਸਮੈਨਚਲਿਯੋਇਤੰਉਤੰਉਚ
 ਦੋਸੁਖਜਾਇਨਗੇਗਾਪੰਟਸਲੇਹਧੀਪਰਸੇਅਗ
 ਨਖੁਪਲੈਕਰਕੇਪਧੁੰਗਾ॥ ਜੁਝਿਗਿਗਇਤਕਉਤਕ
 ਭਟਕੁੰਮਿਪਰਸੁਮੈਨਮਤਵਗੇ॥ ੧੧੧॥ ੧੬੨॥ ਜੁੰਧਤ
 ਯੋਤਿਹੰਠੇਬਤੋਚਕਿਕੇਸਭੇਵਾਬੇਵਨਨਿਅਏ
 ਕੰਤਕਦੇਖਨਕੰਗਨਕੰਕਵਿਸਿਖਾਮਕਹੈਮਨਮੰਦਬ
 ਛੇਏ॥ ਲਗਤਸੰਗਨਕੇਭਟਕੇਗਿਗਿਅਸੁਨਿਤੇਧਰ
 ਨੀਪਰਮਾਏਸੇਉਠਿਕੈਪੁਨਿਜੁਪੁਕਗੈਤਨਕੇਗੁਨ
 ਕਿਨਗੰਧਪਗਏ॥ ੧੧੨॥ ੧੬੩॥ ਕੇਤੇਬੀਰਭਾਜੇਕੇਤੇ
 ਗਾਜੇਪੁਨਿਆਇਅਇਧਾਇਧਾਇਹਿਜੁਸੰਜੁੰਧਵੇ
 ਕਰਤੈ॥ ਕੇਤੇਭੁਮਿਗਿਰੇਕੇਤੇਗਿਰਗਜਮੰਤਨਸੈਲ
 ਰੇਤੇਤੇਮ੍ਰਿਤੁਰੈਕਛਿਤਮੇਪਰਤੈ॥ ਅੰਦੋਰਪਰਮਾਗ
 ਮਾਹੰਉਚਹੈਭਿਅਸਤਉਧਰੇਪਗਏਕਨਟਰ
 ਤੈ॥ ਸੋਟਿਤਉਚਧਿਲੇਅਚੇਬੜਵਨਲਸੀ
 ਪੰਨਬਨਚਲੈਬੀਰਤਿਨਜਿਯੰਜਰਤੈ॥ ੧੧੩॥ ਸ
 ੧੬੪॥ ਅਣਗੇਸਬਲੀਤਬਕੇਪਤਛਿਮਨਜਾਨਿ
 ਨਿਦਨਕੀਮਰਮਚੀਜਬਾਸਿਖੰਦਨਪੈਚਛਿਕੈਕਛਿ
 ਕੈਕਸਿਬਾਨਕਮਾਨਤਨਾਇਲਈਤਬਾ॥ ਸੀਹਰਕੀ
 ਪ੍ਰਤਿਮਾਉਕੇਉਪਰਮਾਇਧਰਿਯੋਤਿਨਬੀਰਹੋਵਸ
 ਬਾ॥ ਤਾਜਿਗਏਤਮਸੇਅਗਿਯੋਨਿਪਧਾਵਤੰਤੁਗਨ
 ਸੁਗਜਕੀਛਬ॥ ੧੧੪॥ ੧੬੫॥ ਪ੍ਰੇਰਿਤੁਰੰਗਮਅਗੇਭ

ਯੋਕਰਲੈ ਅਸਿਛਲਾ ਬਡੀ ਪਰਿਕੈ॥ ਕਛੁ ਜਾ ਰਵੇ ਸੋ
 ਤਿਨ ਜੁੰਧ ਕਛਿ ਨਟਿਗਿਤਿ ਨ ਸੋਧ ਗੁਣੈ ਡਰਿਕੈ॥ ਜਾ
 ਦੁਬੀਰ ਕੇ ਸਮੁੰਹਿ ਆਨਿ ਅਛਿ ਬਹੁ ਬੀਰਨ ਪ੍ਰਾਨ
 ਬਿਦ ਕਰਿਕੈ॥ ਗਿਹ ਕੋ ਨ ਚੋਲੈ ਇਹੋ ਮੇਧੁ ਨ ਪੈਤਿ ਤਧੁ
 ਨ ਤੋਜੇ ਕਿਤੈ ਮਹਿਕੈ॥ ੧੧੫॥ ਸਵੈ ਯਾ ਯੋਕਰਿਕੈ ਅ
 ਸਿਛ ਗਹਿਕੈ ਜਦੁ ਬੀਰ ਚਮੁਕਹੈ ਜਇਹੋ ਕਗਾ ਜਾ ਰਵੇ
 ਸੈਨ ਹੁੰਤੈ ਨਿਕਾਸੇ ਰਨ ਸੁੰਦਰ ਨ ਮਸਰੂਪ ਅਪਗਾ॥
 ਪ੍ਰਾਗੇ ਤੁੰਗ ਭਯੋ ਸਮੁੰਹਿ ਪ੍ਰਿਧ ਮੁੰਡ ਕਟਿ ਜਨ ਲਗੀ ਕ
 ਛੁ ਬਗਾ ਯੋਧੇ ਤੋ ਸਿਰੁ ਟਿਪਿ ਛਿਨ ਭਤੋ ਜਿ ਮਛੁਰਿ
 ਪਰੋਤ ਤਤਾ॥ ੧੧੬॥ ਸਵੈ ਯਾ ਪੁਨਿ ਰਭੁੰ ਪਰਿ ਯੋਜ
 ਰਵੀ ਪਤਨ ਪਗਿ ਸਿਖਾ ਮਕਰੈ ਅਤਿ ਕੀਨੁ ਰਸਾ॥ ਓ
 ਤੋ ਜਦੁ ਬੀਰ ਛਿਰੇ ਇਕਠੇ ਅਗਾਇ ਬਚਾਇਕੈ
 ਚਿੰਤੁ ਗੁਸਾ॥ ਅਗਨੋ ਸੂਛੁ ਟਿਯੋ ਨਿਪ ਕੇ ਕਰਤੋ ਜਗੇ
 ਮਨੋ ਪਵ ਕਬੀਚ ਭੁਸਾ॥ ਕਟਿ ਅਗ ਪਰੇ ਬਹੁ ਜੋ
 ਪੁਨ ਕੇ ਮਨੋ ਜਗ ਕੇ ਮਡਲਾ ਮਧਿ ਕੁਸਾ॥ ੧੧੭॥ ਸ
 ਯਾ ਕਨ ਪ੍ਰਮਾਨ ਲੈ ਐ ਚਿਕ ਮਨੁ ਸੁਬੀਰ ਨਿਹਿਕੈ
 ਬਨ ਚਲਾਵੈ ਜੋਇਨ ਉਪਗਾ॥ ਇਪੇ ਸਰਸੋ ਅ
 ਧ ਬੀਚ ਤੋ ਕਟਿ ਗਿਰਵੈ॥ ਲੋਹ ਪੀਪ ਸੇ ਕਰਲੈ
 ਬਿਜਨ ਥਕੀ ਰੋਪੁ ਪ੍ਰਾਣ ਲਗਾਵੈ॥ ਜੁੰਧ ਸਮੈ ਥਕਿ
 ਕੈ ਜਕਿ ਗਿਯੋ ਜਦੁ ਬੀਰ ਕੋ ਵਰ ਸੰਭਰਨ ਆਵੈ॥ ੧੧੮॥
 ਸਵੈ ਯਾ ਜੋਇਨ ਉਪਗਾ॥ ਇਪੇ ਭਟਕੇ ਪਭੇ ਗਇ

ਨਉ ਸੁਨਿ ਵੇਗਾ ਬਾਨਕ ਮਾਨ ਕ੍ਰਿਪਾ ਨਗਰ ਗਹਿਮਾ
 ਭਿਖੀ ਬਿਰਖੀ ਕਰਿ ਡੇਗਾ ਘਾਇਲ ਕੇਟਿ ਚਲੇ ਤਜਿ
 ਕੇਰਨ ਜੁਇ ਪਰਬੁ ਡੀਲ ਡੇਗਾ ਯੋਊ ਪਜੀ ਉਪ
 ਮਾਸੁ ਮਨੋ ਅਹਿਰਜ ਪਰਬਗਰ ਜਕੇ ਮਯੋ ॥੧੧੬॥੩॥
 ਵੇਖਾ ॥ ਜੁਪੁਰੀ ਓਜਦੁ ਬੀਰਨ ਸੋਊ ਬੀਰ ਜਬੈ ਕ
 ਰਮੈ ਅਸਿ ਸਜਿਯੋ ॥ ਮਾਹਿ ਚਮੁ ਸੁ ਬਿਬਰਦ ਈਕ
 ਵਿਸ਼ਾ ਮਕੈ ਬਲੁ ਕੈ ਨਿਪਗਾ ਜਿਯੋ ॥ ਸੋ ਸੁਨਿ ਬੀਰ
 ਡੇਰ ਸਬੰਧੀ ਪੁਨਿ ਕੋ ਸੁਨਿ ਕੋ ਘਨੁ ਸਾਵਨ ਲਾਜਿ
 ॥ ਛਾਜ ਤਿਯੋ ਅਰਿ ਕੇ ਗਨ ਮੈ ਮਿਗ ਕੇ ਬਨ ਮੈ ਮਨੋ
 ਸਿੰਘ ਬਿਰਾਜਿਯੋ ॥੧੨॥ ਸਵ. ੨॥ ਬਹੁ ਕਰਵਰ
 ਸੰਭਾਗਿ ਬਿਰਾਜਿ ਈਧੁ ਜਨੀ ਨਿਪ ਕੋਟਿ ਮਗਾ ਅ
 ਸਵਰ ਜਗਪਚਾ ਸਹਨ ਬਕਾਟਿ ਰਖੀ ਬਿਰਖੀ ਸੁ
 ਕੇਗਾ ਕੁੰਬਾ ਜਗਿ ਕੇ ਕੁੰਤ ਜਜਿ ਰੇਗ ਜਗਤ ਪਿ
 ਰੇ ਕੁੰਤ ਜਪੇਗਾ ਬਿਰਨ ਹਰੈ ਨਿਪ ਕੇ ਰਬੁ ਮਿਮ
 ਨੋ ਨਟੁ ਅਬਹੁ ਨਿਤ ਕੇ ॥੧੩॥ ਸਵ. ੩॥ ਏਕ ਮ
 ਜਾਇ ਬਖਾਹਿ ਕੋ ਭਟਤਾ ਸੰਗ ਸੋ ਨਿਪਾ ਨਿਅਕਿ
 ਹੋ ॥ ਭਾਜਤ ਨਾਹਿ ਹੀਰਨ ਤੋ ਅਣਗੇ ਸਬਲੀ ਅ
 ਤਿ ਕੇ ਪਭਾਯੋ ਹੈ ॥ ਲੈ ਕਰਵਰ ਪ੍ਰਹਰੀ ਓਤਿ ਹੰਸੀ
 ਸਕਟਿ ਜੋ ਸੁਕ ਬੰਧ ਲਾਯੋ ਹੈ ॥ ਫੇਰਿ ਗਿਯੋ ਮਨੋ ਅ
 ਧੀ ਬਹੈ ਮਦੀ ਰਘੁ ਪਰਦੁਟਿ ਪਰਿਯੋ ਹੈ ॥੧੪॥
 ਸਵੇਖਾ ॥ ਵੇਖਿ ਅਜਾਇ ਬਖਾਨਰ ਸਾਤ ਬਗੈਰਤ

ਖੰਮਨੋਸਭਕਿੰ॥ਸੁਧਵਇਕੈਸਿੰਦਨਅਇ
 ਪਕਿੰਅਰਿਬੀਗੁੰਤੰਹਿਨੈਕਡਕਿੰ॥ਅਸਪਨ
 ਧੋਗਨਬੀਚਦੁੰਤਿਹੰਅਪਸਮੈਬਜੁੰਧੁਕ
 ਕਿੰ॥ਮਨਖੰਉਪਜੀਉਪਮਾਬਨਮੈਗਜਸੈਮਰ
 ਮੰਤਗਇੰਦਅਕਿੰ॥੧੨੩॥ਸਵੈ॥ਗੈਰਤਖ
 ਬਗਛੀਗਹਿਕੈਬਸੈਅਰਿਬੀਗਰੀਓਰਚਲਾ
 ਈ॥ਅਵਤਬਿੰਦੁਲਤਸਮਦੇਖਿਕੈਕਾਟਿਕਿ
 ਪਾਨੈਸੰਭੁਮਿਗਿਰਈ॥ਸੇਨਲਗੀਰਿਸਕੈਰਿਪਕੈ
 ਬਗਛੀਗਹਿਦੁਸਰਅਰਚਲਾਈ॥ਏਏਉਪਮਾਉ
 ਪਜੀਮਨਮੈਸੰਭੁਟਿਚਲੀਨਭਿੰਤੰਜੁਪਵਈ
 ॥੧੨੪॥ਸਵੈ॥ਦੁਸਰੀਦੇਖਿਕੈਸੰਗਬਲੀਨਿਪ
 ਅਵਤਕਾਟਿਕੈਭੁਮਿਗਿਰਈ॥ਲੈਬਗਛੀਅ
 ਪਨੀਕਰਮੈਨਿਪਗੈਰਤਖਪਰਕਪਿਚਲਾਈ॥
 ਲਾਗਿਗਈਤਿਹੰਕੇਮੁਖਮੈਬਹਿਸੰਨਚਲਿਓ
 ਉਪਮਾਠਹਈਕਪਕੀਅਗਿਮਹਬਛਿਕੈਤ
 ਛਿਕੈਹੀਅਕੈਮਨੈਬਹਿਅਈ॥੧੨੫॥ਦੋਹਰਾ
 ਮਿਰਤੰਧੂਧਰਨੀਪਕਿੰਜੋਤਿਰੀਠਹਈਜਨ
 ਅਕਸਤੰਭਸਕਰਪਕਿੰਗਹਰਗਅਈ॥੧੨੬॥
 ਸਵੈ॥ਕੇਪਭਰੇਗਨਮੈਕਵੀਸਮਾਮਤਬੈਹਰਿ
 ਜੁਇੰਭੰਤਕਯੋਗੈ॥ਜੁੰਧਬਿਖੈਭਟਕੈਨਗੈ
 ਲਖਿਬੀਗਨੇਮਨਮੈਜੁਚਯੋਗੈ॥ਜਨਤੰਤੰਤੰ

ਤੰਤ੍ਰਸਤੁਮੈਕਿਨਤੁੰਕਗਮੈਪਨਤੁੰਨਗਤਿਐਪੈ। ਤਤੋ
 ਪਧਰੁਪਮਨਿਕੰਸੁਲਖਿਯਤੰਮਤੰਪੁਰਖਤਹ
 ਛਿੰਨੈ॥ ੨੧॥ ਸਵਾਮਿ॥ ਐਸੇਕਹਿਯੋਜਦਬੀਗਤਿਨੈਸ
 ਬਹੀਰਿਸਕੈਪਨਬਨਸੰਭਾਛਿੰਨੈ॥ ਪੂਕੈਇਕਤਚਲੈ
 ਗਨਕੈਬਲਚਿਕ੍ਰਮਪੋਰਖਜੀਅਥਿਚਛਿੰਨੈ॥ ਮਰ
 ਹੀਮਰਪੁਕਾਰਿਪਰੋਜਉਅਇਅਛਿੰਨੈਅਰਿਸੋਤਿਹੰ
 ਮਾਛਿੰਨੈ। ਤਤਭੇਤੰਜੁਪੁਖਤੋਤੁੰਓਗਨਿਕੇਨਿ
 ਪਠਾਛਨਿਯਛਿੰਨੈ॥ ੧੨੮॥ ਸਵਾਮਿ॥ ਸਿੰਘਸੁਜਾਨਬ
 ਭੇਬਲਵਨਧਰੇਅਸਿਪਨਤੁੰਗਮਡਾਛਿੰਨੈ। ਬੀਸ
 ਪਚਾਸਹੇਅਰਿਛਿੰਨੈਅਣਗੇਸਬਲੀਕਪੁਜਾਇਹੰ
 ਕਛਿੰਨੈ। ਰਛਨਪਨਕਿਪਨਕੰਤਨਿਸੁਜਾਨਕੋਕਾਇ
 ਕੈਸੀਸਉਤਾਛਿੰਨੈ॥ ਧਇਕੇਘਾਇਕਛਿੰਨੈਪਲੈਕ
 ਰਬਾਮਮੈਚਾਮਰੀਓਟਨਿਵਛਿੰਨੈ॥ ੧੨੯॥ ਏਤੰ॥
 ਬੀਸਸੁਜਾਨਹਨਿਯੋਜਦੈਅਣਗਸਿੰਘਗਿਸਿਖਾਇ
 ॥ ਰੇਖਿਯੋਸੈਨਜਾਦਵੀਦੈਰਿਧਰੇਅਰਿਗਇ॥ ੧੩॥ ੧੨
 ॥ ੨॥ ਭਟਲਾਜਭਰੇਅਰਗਇਪਰੇਨਭਰੇਅਰਿਸੋਤੰ
 ਉਆਨਿਅਗੇਅਤਿਕੋਪਭਰੇਸਬਲੈਯਜੇਅਬ
 ਯਾਹਿਯੋਨੰਮੁਖਤੰਉਚਗਾਅਸਿਭਲਗਾਰਗਹਿਲੈ
 ਹੁਟੀਬਰਛੀਕਰਲੈਲਲਕਾਰਿਧਗਾਕਾਵਿਸਾਮ
 ਭਨੈਨੰਹਿਜਤਗਨੇਕਿਤਨੇਬਰਬਨਕਮਾਨਧਰੇ॥ ੧੩
 ॥ ੧੩॥ ੧॥ ਅਣਗੇਸਬਲੀਧਨੁਬਨਗਹਿਯੋਅ

ਤਿੰਨ ਸਭ ਮਿੱਥੇ ਉਨੈ ਨ ਤਰੇ ਆਮਰੀ ਮਰਪੁ ਕਰਿ
 ਪਾਇ ਸਗਲ ਨਿਕੇ ਉਰ ਬੀਜ ਲਗਾਏ ॥ ਏਕ ਮਹੇ
 ਕਾ ਪਾਇ ਭਗੇ ਇਕੇ ਖਿਡੇ ਗਣ ਤਿੰਨ ਗਪ ਗਏ ॥
 ਇਲੇ ਗੇਯੋ ਉਲਾਜ ਭਗੇ ਮਨ ਮੈ ਗਨ ਕੇ ਪਕੀਓ ਪਥ
 ਛੇ ॥ ੧੩੨ ॥ ਸਵੈ ॥ ਸਾਤਿ ਕਾ ਮੁਸਲੀ ਗਥ ਪੈਥ
 ਸਦੇ ਵੇਤੋ ਆਰਿਕੁ ਸੁਗ ਸਥੈ ॥ ਬਗਮਾ ਕਿਤ ਉਪ
 ਵਯੋ ਮੁਕੁਮ ਚਲੈ ਗਨ ਕੇ ਭਰਿਲ ਜਤ ਬੈ ॥ ਤਿ
 ਹੰ ਬੀਚ ਪਾਇ ਨਿਪ ਗਜਤ ਯੋ ਲਖਿ ਗੀ ॥ ਫਿਰੇ
 ਭਟਤ ਹਿਛ ਬੈ ॥ ਮਨ ਯੋ ਉਪ ਜੀ ਉਪ ਮਾ ਰਿਤ ਪਾ
 ਵਸ ਅਭੁਤ ਮੈ ਰਿਨ ਗਜ ਛਬੈ ॥ ੧੩੩ ॥ ਸਵੈ ॥ ਰ
 ਲਪ ਨ ਸੰਭਾਰਿ ਲਯੋ ਮੁਸਲੀ ਗਨ ਮੈ ਅਰਿਕੁ ॥ ਯ
 ਚਾਗੀ ਪਏ ॥ ਬਨ ਕਮਾਨ ਗੀ ਬਸੁ ਦੇਵ ਭਲੈ
 ਗਥ ਕੇ ਚਕਰਾਇ ਗਏ ॥ ਸਤ ਕਾ ਮੁਤ ਕੇ ਸੀ ਸਕ
 ਦਿਗੀ ਸਿਉ ਪਵ ਬਨ ਅਨੇਕ ਚਲਾਏ ॥ ਛਰਿ ਪ
 ਛਿਰ ਥਤੋ ਤਤ ਕਲ ਲਏ ਅਸਿ ਛਲ ਬਡੇ ਭ
 ਟ ਪਏ ॥ ੧੩੪ ॥ ਸਵੈ ॥ ਰਾਛੇ ਹੁਤੋ ਭਟ ਸੀ ਜਦੁ
 ਬੀਰ ਕੇ ਸੇ ਅਣਗੇ ਸਜੁ ਨੈਨ ਨਿਹਾਇ ॥ ਪਾਇ ਨਿ
 ਕਰ ਚੰਚਲ ਤਾ ਬਗੇ ਅਸਿ ਸਤ ਕੇ ਸੀ ਸਪੁਰਾਇ
 ॥ ਦੁਇ ਪਾਇ ਫਟੈ ਕੈ ਕਾਇ ਸਿਰਤਾ ਛਬਿ ਕੇ
 ਵਿਭਾਉ ਬਿਚਾਇ ॥ ਮਨ ਹੁਗੁ ਨਿਸਕਰ ਕੈਨ
 ਭਿ ਮੰਡਲ ਤੋ ਛਿਤ ਮੈ ਹਨਿ ਭਾਇ ॥ ੧੩੫ ॥ ਸਵੈ ॥

ਕੁਰਚਿਯੋ ਅਭਿਕੋਰਥਉ ਪਹਿਸਰਥੀ ਕੋ ਬਧੁ ਕੈਤ
 ਬਹੀ॥ ਧਨੁ ਬਨਕ੍ਰਿਪਨਗਰ ਬਗਵੀ ਅਭਿਕੋਰਥ
 ਤਲੇ ਸਬਹੀ॥ ਗਥਾ ਪਹੀਯੋ ਕੋ ਕਸਿ ਮਕੈ ਹੋਮ
 ਪਿਜਰਵ ਸੈਨ ਪਾਏ ਜਬਹੀ॥ ਇਕ ਮਾਹਿਲੇ ਏ ਇਕ
 ਭਾਜਿ ਗਏ ਇਕ ਠਾਢੁ ਏ ਤੇ ਭੁੰਨ ਰਬਹੀ॥ ੧੨੫
 ੧੨੬ ॥ ਆਪਨ ਹੀ ਗਥ ਹੰਕਤ ਹੈ ਅਗ ਆਪਨ ਹੀ
 ਸਗਲ ਚਲਾਵੈ॥ ਆਪਨ ਹੀ ਗਿਧੁ ਘਾਉ ਬਚ
 ਵਤ ਆਪਨ ਹੀ ਅਗਿਧਾ ਇਲਗਵੈ॥ ਏਕ ਨਕੇਧ
 ਨੁ ਬਨਕਟੇ ਭਟੇ ਕਨਿਕੋਰਥ ਕਾਟਿ ਗਿਰਵੈ॥ ਰਮ
 ਨ ਜਿਯੋ ਰਮ ਕੈ ਘਨ ਮੈ ਕਰਮੈ ਕਰਵਹਿ ਤੀਰਮ
 ਕਵੈ॥ ੧੨੭ ॥ ਸੇਵਾ ॥ ਮਾਹਿਕੈ ਬੀਪੁ ਪਨੇਗਨ ਮੈ ਬ
 ਹੁਕੇ ਪੁਕੈ ਤਨਿ ਰੰਤ ਚਬਵੈ॥ ਅਵਤ ਜੇ ਇਉਂ ਉ
 ਪਰਸਤ ਸੁਬਾਨ ਨ ਸੋ ਤਿਹ ਮਾਹਿਗਿਰਵੈ॥ ਧਇਧ
 ਗਿਧੁ ਕੇਰਲ ਮੈ ਰਲਿਕੈ ਮਲਿਕੈ ਬਹੁ ਗਫਿਰਿਧ
 ਵੈ॥ ਜੁ ਪੁਕੈ ਨਡੈ ਅਹਿਸੈ ਅਭਿਕੋਰਥ ਕੇ ਬਲ
 ਓਚਲਾਵੈ॥ ੧੨੮ ॥ ਜਬ ਗਿਧੁ ਗਨਕੀਨੋ
 ਘਨ ਬਾਛੈ ਕ੍ਰਿਸਤ ਬਤੋ॥ ਜਾ ਰਵ ਪਤਿਹ
 ਗਿਯੋ ਕਹਿੰਦੁ ਬਿਧਾ ਕਹਿਨਿ ਲੋਹ॥ ੧੨੯ ॥ ਸਤ
 ॥ ਸਤ ਕਕਾਟਿ ਰਯੋ ਤਿਹ ਕੋਰਥੁ ਕਾਨਤ ਬੈਰਥੁ ਕਾਟਿ
 ਕੈਡ ਮਿਯੋ॥ ਸੁਤ ਕੇ ਸੀਸ ਕਾਟਿ ਮੁਸਲੀ ਬਗਮਾਕ੍ਰਿ
 ਤ ਅੰਗ ਪ੍ਰਤਿੰਗ ਪ੍ਰਤਿੰਗਾ ਬਨ ਅਕੁਰਾਨਿਯੋ ਓਰ

ਮੈਂ ਤਿੱਤੋਂ ਜੋਗਲੋਗੇ ਨਾਂ ਹੋ ਨੇਕੁ ਸੰਭਾਲੋ ॥ ਮੁਹੁ ਛੁਪੈ
 ਰਨ ਭੁਮਿ ਗਿਯੋ ਅਸਿਲੈ ਕਰਉ ਪਵਸੀ ਸਉ ਤ
 ਛਿੰਗੋ ॥ ੧੪੦ ॥ **ਦੋਹਰਾ ॥** ਅਣਗਸਿਧ ਮਾਯਿ ਜੈ ਬੈਖਟ
 ਸੁਭਟ ਨਿਮਿਲਿ ਠੰਗ ॥ ਜਗਸਿਧ ਕੀ ਸੈਨ ਤੇ ਚਲੇ ਚ
 ਤੁਗਨਿ ਪਏ ॥ ੧੪੧ ॥ **ਸੋਹਣਾ ॥** ਅਮਿਤੋ ਸਬਲੀ ਅ
 ਚਲੇ ਸਮਰ ਅਨਘੋ ਸਹਿਲੈ ਅਸੁਰੇ ਸਸੁ ਪਏ ॥ ਥ
 ਨਕ ਮਾਨ ਕ੍ਰਿਪਾ ਨ ਬਡੇ ਬਡੇ ਪਸੇ ਸੁਗਰ ਗਾਹਿ
 ਅਏ ॥ ਰੇ ਸਕੈ ਬੀਰ ਨਿਸੰਕਭਿ ਰੇ ਭੁਟਕੇ ਨ ਟਿਕੇ ਭ
 ਟਓ ਘਪਧੇ ॥ ਅਇਧਿ ਛਿੰਗੇ ਬਿਜਭੁਖਨ ਕੋ
 ਮਧੁ ਦੁਖਨ ਕੋ ਬਹੁ ਬਾਨ ਲਗਾਏ ॥ ੧੪੨ ॥ **ਸੋਹਣਾ ॥**
 ਘਾਇਨ ਕੋ ਸਹਿਕੈ ਬਿਜਰਾਜ ਸਰਸਨ ਅਉ ਸਰ
 ਲੇ ਤਿਭਯੋ ॥ ਅਸੁਰੇ ਸਹਕੈ ਸਰਕਾਟਿ ਦਯੋ ਅਮਿ
 ਤ ਸਕੀ ਦੇਹਿ ਰਾਛਯੋ ॥ ਅਨਘੋ ਸਕੈ ਕਾਟਿ ਦੁ
 ਖੰਡ ਕੀ ਓਮ੍ਰਿਤੁ ਹੁਇ ਰਖ ਤੇ ਗਿਰਿ ਭੁਮਿ ਪਯੋ ॥ ਅ
 ਚਲੇ ਸਜੁ ਬਨ ਨ ਕੋ ਸਹਿਕੈ ਖਿਰ ਰਾਛਹਿ ਓਨ
 ਹਿਭਾ ਜਿਗਯੋ ॥ ੧੪੩ ॥ **ਸੋਹਣਾ ॥** ਕੋਪਿ ਕੈ ਬੇਲਤ
 ਯੰਹ ਮਿਕਉ ਰਨ ਸਿੰਘ ਤੇ ॥ ਅਦਿ ਤੈ ਬੀਰ ਬਧਾਏ
 ॥ ਤੈ ਤੋ ਕਾਗਜ ਸਿੰਘ ਹਨਿ ਓ ਅਨਗੇ ਸਜੁ ਤੈ ਛਲ
 ਸਾਬ ਗਿਰੇ ॥ ਜਾਨ ਤਿਓ ਅਮਿਤੋ ਸਬਲੀ ਪਨ ਸਿ
 ਘ ਸੰਘਾ ਮਿਕੈ ਬੀਰ ਕਹਾਏ ॥ ਸੋਤ ਬਲੰ ਉਗਜ
 ਗਾਜ ਤੈ ਜਬਲੰ ਉਬਨ ਮੈ ਮਿਗਾ ਜਨ ਅਏ ॥

੧੪੪॥ ਸਦਾ ॥ ਯੋਕਹਿਕੈਬਤੀਅੰਹਗਿਜੀਅਭਿ
 ਮਾਨਭੇਧਨਬਾਨਸੰਭਰਿਓ॥ ਕਾਨਪ੍ਰਮਾਨਸਰਸਨ
 ਤਾਨਿਮਹਾਸਰਤੀਛਨੀਸਿਖਾਮੈਕੋਮਾਰਿਓ॥ ਲਾਗਿਗ
 ਯੋਹਰਿਕੋਉਹਮੈਹਰਿਜੁਨਹਿਅਵਤਨੈਨਨਿਹਾਰਿਓ
 ॥ ਮੁਹਛੁਪ੍ਰੇਸਮਾਵਗਿਓਤਜਿਕੈਰਨਮੈਪ੍ਰਭਸੁਤਪੁ
 ਧਾਰਿਓ॥ ੧੪੫॥ ਸਦਾ ॥ ਏਕਮਹੁਰਤਬੀਤਿਗਯੋ
 ਤਬੀਸੰਦਨਪੈਜਦੁਬੀਸੰਭਾਰਿਓ॥ ਤੋਅਚਲਾ
 ਸਗੁਮਾਨਭੇਅਤਿਹੀਸਿਕੈਇਹਤੋਤਪੁਕਥਿਓ
 ॥ ਜਾਤਕਹੰਮਤੰਭਜਿਕੈਕਰਲੈਕੈਗਦਾਕਦੁਬੇਲੁ
 ਉਚਾਰਿਓ॥ ਮਾਨਹੁਕੋਹਰਿਜਾਤੁਹੋਤਨਲੈਲਕ
 ਦੀਕਮੈਲਲਕਾਰਿਓ॥ ੧੪੬॥ ਸਦਾ ॥ ਯੋਸੁਨਿਕੈ
 ਬਤੀਅੰਅਹਿਕੀਰਥਹਿਕਿਓਹਿਕੋਪਭਯੋ॥
 ਪਟੀਤਿਮਹਾਛਹਿਓਯੁਜਜਿਉਘਨਮੈਚਪਲਾ
 ਸਾਮਹੁਪਲਯੋ॥ ਬਗਥਿਓਸਰਬੁਰਨਜਿਉਘਨਸਿ
 ਅਮੋਤਬੈਰਿਓਕੈਰਲਮਾਰਿਓ॥ ਗਿਸਿਕੈਅਚ
 ਲੇਸਸੁਬਾਨਕਮਾਨਗੋਹਰਿਸਾਮੁਹੇਅਇਓਯੋ॥
 ੧੪੭॥ ਸਦਾ ॥ ਸਿਘਨਦਤਦਾਤੰਨਕੀਯੋਕ੍ਰਿਸਨਚਿ
 ਤੈਕਹਿਨੇਨਾ॥ ਬਿਕਟਿਨਿਕਟਿਨਸੁਭਟਲਖਿਹਰਿ
 ਪ੍ਰਤਿਬੇਲਿਓਬੈਨ॥ ੧੪੮॥ ਸਦਾ ॥ ਜੀਵਤਜੇਜਗ
 ਮੈਹਰਿਓਅਤਿਯੁਧਕਥਾਮੁਹੀਸੁਨਿਲੈਓ॥ ਤਾਛ
 ਬਿਕੀਕਵਿਤਕਰਿਕੈਕਬਿਰਮਾਨਸਨਜਾਇਹਿਏ

੨੦੧
ਬਾਗਿ

ਗੋਜੇਬਲਪੈਕਹਿਹੈਕਬਿਪੰਡਿਤਗੀਝਘਨੇਤਿਹੰ
 ਕੋਧਨੁਦੈਹੈਹਿਹਿਜੁ/ਏਹੰਅਪਵਕੈਜੁਗਚਰਨ
 ਮੈਗੁਨਗੰਧਬਗੈਹੈ॥੧੪੯॥ਸਵਣਾ॥ਕੋਪਕੈਉਤਰ
 ਰੇਤਭਯੋਅਰਿਕੀਬਤੀਅੰਸੁਨਿਸਿਅੰਮਸਬੈ॥
 ਚਿਗੀਅੰਬਨਮੈਚੁਹਕਰਤਹੈਤਬਲਉਨਨਿਹ
 ਰਤਬਜਜਚੈ॥ਗਰਬਤਹੈਮੁਕੁਘਨੇਰਨਮੈਕ
 ਟਿਹੰਤੁਹਿਸੀਸਲਖੈਗੋਤਚੈ॥ਤਿਹੰਤੋਤਜਿਸੈਕ
 ਨਿਸੈਕਲੋਬਲਬੀਰਕਹਿਯੋਕਹਾਛੀਲਅਬੈ
 ॥੧੫੦॥ਸਵਣਾ॥ਪਿਉਸੁਨਿਕੈਕਟੁਬੈਨਨਕੈਅਚ
 ਲੋਸਬਲੀਮਨਕੋਪਜਗਿਯੋ॥ਕਸੋਬਲਤੋਤਕ
 ਛੁਲਾਜਗੈਹੰਗਨਠਾਛੋਹੰਸੁਨਿਹੰਨਭਗਿਯੋ॥ਖ
 ਹਉਤਰਦੈਹਿਕੋਜਬਹੀਨਿਜੁਅੰਧੁਪੁਲੈਉਮ
 ਗਿਯੋ॥ਮਨਮੈਹੰਗਿਯੋਧਨਕਉਕਗਿਯੋਸਰਸੀਪ
 ਤਿਕੋਨਲਗਿਯੋ॥੧੫੧॥ਸਵਣਾ॥ਜੇਅਚਲੋਸ
 ਸੁਬਨਚਲਾਵਤਸੋਹਿਅਵਤਕਾਟਿਗਿਰਾਵੈ
 ॥ਜਨੇਨਦੋਲਗਿਯੋਅਰਿਕੋਸਰਫੋਗਿਰਿਸਕਰਿ
 ਓਚਲਾਵੈ॥ਸੋਪ੍ਰਭਾਵਤਬੀਚਕਟੈਅਪੋਨ
 ਉਹਿਕੋਓਰਬੀਚਲਗਾਵੈ॥ਦਿਖਿਸਤਕੁਤਕੋਤਕ
 ਕੋਕਬਿਸਮਕੁਹੈਪ੍ਰਭੋਕੇਜਸੁਗਾਵੈ॥੧੫੨॥ਸਵਣਾ
 ॥ਰਾਗਕੋਕਹਿਓਤਜੈਅੰਦਨਸੀਹਿਜੁਕਰਬਰ
 ਗੁਸੰਭਾਗਿਯੋ॥ਮਨਜਿਉਘਮਕੈਲਸਕੈਗਿਸੈ

ਬਗੈ ਅਗਿਉ ਪਸਮਾਓਗਾ ਤੁਜਨੇ ਕੇ ਸਿਰੁ ਕਾਟਿ ਰਥ
 ਬਿਨੁ ਹੁੰਡ ਭੇਜ ਸੁਤਾ ਹਿਉ ਚਾਹਿਓਗਾ ਜਿਉ ਸਰਦੁਲ
 ਮਹਾਬਨ ਮੈ ਹਉ ਤਿਕੈ ਬਲ ਸਿਉ ਮਨੈ ਕੇ ਹਰ ਭਾਇ
 ॥੧੫੩॥ **ੴ ਸਤਿਗੁਰੁ** ॥ ਅਗਸਿੰਘ ਅਉ ਅਜਬ ਸਿੰਘ
 ਅਪਟਾ ਸਿੰਘ ਸਿੰਘ ਬੀਗਾ ਅਮਰ ਸਿੰਘ ਅਮਰ
 ਟਲਾ ਸਿੰਘ ਮਹਾਬੀਰ ਨਧੀਗਾ ॥੧੫੪॥ **ੴ ਸਤਿਗੁਰੁ** ॥ ਅਗ
 ਨ ਸਿੰਘ ਅਮਰ ਅਮਿਟ ਸਿੰਘ ਕ੍ਰਿਸਨ ਨੇਹ ਰਿਓ ਨੈਨ
 ॥ ਅਸਟ ਭੁੱਪ ਮਿਲਿ ਪਸਪਰ ਬੋਲਤ ਮੈ ਸੇ ਬੈਨ
 ॥੧੫੫॥ **ਮਏ ੨** ॥ ਰੇਖ ਤੋਹਿ ਨਿਪਸਿਆ ਮਬਲੀ ਤਿ
 ਹੰਕੇ ਹਮਉ ਪਰਿਧਾਇ ਪੈਗੈ ਅਪੁਨ ਪ੍ਰਭ ਕੇ ਮਿਲਿਕਾ
 ਜੁ ਕਰੈ ਮੁਸਲੀ ਪਭਿਤਿ ਨ ਹੋਨੈ ਕੁਡੈ ਪਨੁ ਬਨ ਕ੍ਰਿ
 ਪਨ ਗਦਾ ਪਸੇ ਬਰਛੇ ਗਹਿਤੀ ਛਨ ਜਾਇ ਅਗੈ
 ਸਬ ਹੀ ਸੁਕਹੀ ਇਹੀ ਪ੍ਰਨੁ ਹੋਜਦੁ ਬੀਰ ਹਨੈ ਮਿਲਿ
 ਜੁ ਪਕੈ ॥੧੫੬॥ **ਮਏ ੩** ॥ ਅਭੁਪਲੈ ਸਿਗੋਰ ਕਰਮੈ
 ਸੁਮਕੰਦੇ ਉਪਰ ਉਧੇਗੈ ਸੁਧਵਾਇਕੇ ਨਿਰੰਦ
 ਨਧਾਇ ਅਗੈ ਸਾਗਿ ਚਾਹਿ ਅਭੁਪਲੈ ਸੁਰਬਗਾ ਕਾਬਿ
 ਰਾਮੁ ਕਹਾ ਅਤਿ ਆਵੈ ਮੈਨ ॥੧੫੭॥ ਪ੍ਰਥਮ ਤੋਹਿ ਨੈ
 ਕੁਡੈ ਮੈਨੈ ਗਜਿ ਪ੍ਰਲਘ ਨਧਾਇ ਚਲੇ ਭਤਿਉ ਮੈ
 ਹੰ ਮਰਿ ਪੁਕਾਰਿ ਪੈਗੈ ॥੧੫੮॥ **ਮਏ ੪** ॥ ਧਨੁ ਸਿੰਘ ਅ
 ਭੁਪਲੈ ਦੁਇ ਸਾਗਿ ਲਾਮਨੇ ਸਮ ਅਭੁਪਨ ਤਨੁ ਸੁ
 ਏਅੰ ॥ ਸੇਤੁ ਮਾਸਿ ਮਾਸੁ ਨੈ ਛਲੈ ਸੈਰਨ ਮੈ ਰਸੁ

ਨਿਪਮਗਿਗਿਏ ਚਰਿਅਕੁ ਹਲਕੈ ਹਮੁੰਦਲ
 ਤਪਰਿਅਇਕੈ ਪਬਛਣਾ ਤਤੈ ਕਹਿਓ ਸੁਨਿਲੈ
 ਹਮੇਗੁ ਹਿਕੈ ਤਜਿਅ ਹਵਜੁ ਹੁਪਏ ॥੧੫੮॥ ਸਵੈ
 ਯਾ ॥ ਯੰਉ ਸੁਨਿਕੈ ਬਤੀ ਯੰ ਤਿਹੈ ਕੀ ਹਰਿਕੈ ਪਕਹਿ
 ਹਮਜੁੰ ਪਕੈ ਗੋ ॥ ਬਾਨਕ ਮਾਨਗਰਗਾ ਹਿਕੈ ਦੋਉ ਕੁ
 ਤਸਥੈ ਅਹਿ ਸੈ ਨ ਹਮੇਗੋ ॥ ਸੁਗਸਿਵਾ ਰਿਕਤੈ ਨਭ
 ਜੈ ਹਨਹੈ ਤਮਕਉ ਨਹਿ ਜੁਝਿ ਪਕੈ ਗੋ ॥ ਮਿਹੁਲੈ
 ਸੁਖੁ ਹੈ ਨਿਧਿ ਬਰਤਉ ਹਨਕੀ ਛਿਤਿ ਤੈ ਨਟੈ ਗੋ ॥੧
 ੫੯॥ ਸਵੈ ਯਾ ॥ ਯੰਉ ਕਹਿਕੈ ਬਤੀ ਯੰ ਤਿਨਸਿਉ ਕ
 ਸਿਕੈ ਇਕੁ ਬਾਨੁ ਸੁਸਿਖਾ ਮਚਲਾਯੋ ॥ ਲਾਗਿ ਗਯੋ
 ਅਜਬੁ ਸਿੰਘ ਕੇਉ ਹਿਤਹਿ ਲੋਗੈ ਕਛੁ ਖੇਦੁ ਨ ਪਾ
 ਯੋ ॥ ਛਹਿ ਹਰਿ ਹਰੁ ਕੈ ਹਮੇਗੋ ਇਮੈ ਨ ਮਹਾ ਕਹਿਕੈ ਪ
 ਸੁਨਾਯੋ ॥ ਕਕਹਿ ਏਤੈ ਪਤਿ ਤੈ ਕੀ ਜਿਹਤੈ ਪਨਕੀ
 ਬਿਧਿ ਤੁੰ ਪਤਿਅਯੋ ॥੧੬੦॥ ਸਵੈ ਯਾ ॥ ਕੈ ਪਤੈ ਗੀ
 ਰਵੀ ਪਤਿਨਾ ਏਤੈ ਤਉ ਮਡੀਉ ਤਤੈ ਵਹੁ ਆਈ ॥
 ਮਹੰ ਮੀਕੈ ਮੁਖਤੈ ਕਬਿਰਾ ਮਕੈ ਜੀ ਅਹੁ ਸੁ
 ਬਛਣੀ ॥ ਬਾਨਕਿ ਪਾਨਗਰੈ ਕੈ ਲਗੇ ਬਹੁ ਜੁਝ ਪਕ
 ਕਹਿਦੁ ਦਲਾਈ ॥ ਗੀਝਹੈ ਸੁਗਪੇਖ ਸਥੈ ਪੁਤ ਪਵ
 ਲਕੀ ਬਰਖਾ ਬਰਖਾਈ ॥੧੬੧॥ ਸਵੈ ਯਾ ॥ ਇਤੈ ਹ
 ਨਮੈ ਸਿਖੀ ਗਲੈ ਨਭਮੈ ਬਹੁ ਮਾਦਿ ਸਨਾਦਿ ਨਿਹੈ
 ॥ ਅਗੇ ਨਮੈ ਸਭ ਯਕਬੁੰ ਹਨ ਆਪਸਮੈ ਇਮੈ

ਲਓ ਚੰਗੈ। ਜੁ ਫਿ ਪੈਰੇ ਤਿਹੰ ਸੁਨ ਛੈ ਭਰਿ ਖੰ ਪਹਿ ਜੋਗਨਿ
 ਪੀਕਿ ਲਕਗੈ। ਮੁੰਡਕੀ ਮਾਲਾ ਅਨੇਕ ਗੁੰ ਸਿਵੇ ਕਰਾ
 ਨਧੰ ਨਹੀ ਪੰਨਿ ਪੁਕਰੈ॥ ੧੬੨॥ ਸੰਦ੍ਰਾ॥ ਅਭੁਧਧ
 ਰਿ ਅਯੋਧਨ ਮੈ ਇਕੋ ਕਪਤੈ ਭਟਕਾਇ ਅੰਗੈ॥ ਇਕ
 ਮਲਕੀ ਰਾਜਾ ਨਹੁ ਪਕੈ ਇਕੋ ਬਿਮਾਰ ਭਟਕਾਓਰ ਪ
 ਗੈ॥ ਇਕ ਰਾਮ ਹੀਰਾ ਮਕੈ ਮੁਖ ਤੋਂ ਇਕ ਮਹਾਂ ਹੀਰਾ
 ਹੋਓ ਚੰਗੈ॥ ਇਕਿ ਜੁ ਫਿ ਪੈਰੇ ਇਕ ਘਾਇ ਭਗੋ ਇਕ ਸਿਖਾ
 ਮਕਾਇ ਪੰਥਾ ਤਿਹੰ ॥ ੧੬੩॥ ਸੰਦ੍ਰਾ॥ ਮੁਕਿ ਕਾਉ
 ਲੈ ਭੈ ਇਕ ਆਪਸ ਮੈ ਗਹਿਕੇ ਸਨਿਕੇ ਸਨ ਏਕ ਅੰਗੇ
 ਹੀ॥ ਇਕ ਚਲੇ ਗਨੇ ਤੋਂ ਭਜਿਕੈ ਇਕ ਆਪ ਵੇ ਕੇ ਪਗ ਅ
 ਗੇ ਕਰੈ॥ ਇਕ ਲਗੇ ਗਹਿ ਫੇਟ ਨਿਫੇਟਿ ਕਟਾਹਿ ਨੇ ਸੰਦ੍ਰਾ
 ਉਜੁਝ ਮਰੈ॥ ਸੋਊ ਲੈ ਕਬਿਰਾ ਮਰੈ ਅਪੁਨੇ ਕਲ
 ਕੀ ਜੋਊ ਲਾਜ ਧਰੈ॥ ੧੬੪॥ ਸੰਦ੍ਰਾ॥ ਅਭੰ ਹੀ ਭੁਪ
 ਅਯੋਧਨ ਮੈ ਸਬ ਲੋਪੁ ਤਿਨ ਹਰਿ ਉਪਰਿ ਅੰਝਾ॥
 ਜੁ ਪਕੈ ਰੇਤ ਭਰੇ ਮੁੰਡਕੀ ਮਕੈ ਇਹ ਬੈਨ ਸੁਨ
 ਏ॥ ਵੈਕੈ ਕਸੀ ਸਨਿ ਈਸਨ ਚਪੁ ਨਿਲੈ ਕਹਿ ਸੀ ਹਰਿ
 ਓਰ ਚਲਾਏ॥ ਸਿਰਾ ਮਜੂ ਪਨ ਸਰਾਸਨ ਲੈ ਸੰਗ ਸੰਸ
 ਰਾ ਵਤ ਕਾਟਿ ਗਿਰੇ॥ ੧੬੫॥ ਸੰਦ੍ਰਾ॥ ਤਉ ਮਿਲਿ
 ਕੈ ਪੁਜਨੀ ਅਹਿਕੰ ਜਦੁ ਬੀਰ ਚੁਹੰਦਿ ਸੰਤੋਰਿ ਸਿਧ
 ਰਿਯਾ ਆਪਸ ਮੈ ਮਿਲਿ ਕੈ ਭਟਕੀ ਹੋਨ ਬਲਾ ਬੀਰ
 ਇਹ ਪੁਨਿ ਪੈਰਿ॥ ਸ੍ਰੀਧਨ ਸਿਧ ਬਲੀ ਅਚਲੇ ਸ

ਕੋ ਅਉਰਨੇ ਸਨਿ ਯਾਹੀ ਨ ਬਹਿਓ ਯੋ ਕਹਿ ਕੈ ਸਰ
 ਮਾਤ ਭੈਗਤ ਪੁਜ ਮਨ ਬਰਕੇ ਹਰ ਛੇਰਿਓ ॥੧੬੬॥
 ਸਵਾ ॥ ਘੋਰਿ ਲਓ ਹਰਿ ਕੁੰਓ ਜਬ ਹੀ ਹਰਿ ਜੁਤ ਬ
 ਹੀ ਸਬ ਸਸਤ ਸੰਭਗੋ ਕਪ ਅਯੋ ਪਨ ਮੈ ਫਿਰਿ ਕੈ ਰਿ
 ਸਿ ਸਬਿ ਘਨੇ ਅਰਿ ਬੀਰ ਸੰਘ ਗੋ ਏਕ ਨ ਕੈ ਸੋ ਕਾ
 ਟਿਰ ਏ ਏਕ ਜੀਵ ਤਹੀ ਗਹਿਕੇ ਸਪ ਛੇ ਗੋ ਏਕ ਲ
 ਰੇ ਕਟਿ ਭੂਮਿ ਪਰੇ ਏਕ ਦੇਖਿ ਡੇਰ ਮਹਿ ਗਾ ਬਿਨੁ ਮੋਹ
 ॥੧੬॥ ਸਵਾ ॥ ਆਰੰਭੀ ਭੂਪ ਕਹਿਓ ਮੁਖ ਤੋ ਭਟਕ
 ਜਤ ਹੋ ਕਹ ਜੁ ਪਕੇ ਗਜ ਬਲ ਓਹ ਨ ਮੈ ਹਮ ਜੀਵ
 ਤਹੀ ਤਬ ਲਓ ਹਰਿ ਤੋ ਤੁ ਮੁਨੁ ਨ ਡੇਗਾ ਹਮੇ ਏਹ
 ਆਇ ਸੁਹੈ ਤੁ ਮਕੋ ਜਦੁ ਬੀਰ ਕੇ ਸਮੁਹੇ ਜਾਇ ਲੋਹ
 ॥ਕਿਉ ਅਹ ਵਤੋ ਨਹੀ ਨੈਕੁ ਦੇਹ ਏਕ ਜੁ ਫਿਰੇ ਪਰੇ ਏਕ
 ਧਾਇ ਅਗੇ ॥੧੬੮॥ ਸਵਾ ॥ ਫੇਰਿ ਫਿਰੈ ਭਟਕ ਅਯੁ
 ਧੁਲੈ ਹਨ ਮੈ ਬਲ ਬੀਰ ਕੋ ਘੋਰਿ ਲੀਓ ਨਟੇਰ ਅ
 ਤਿਹੋ ਸਭੇ ਜੀ ਅਮੈ ਅਤਿ ਅਹ ਵਚਿ ਤਬ ਚਿਤ
 ਕੀਓ ਅਸਿ ਲੈ ਬਲ ਬੀਰ ਸੰਭਾਹਿ ਮਹਾ ਰਿਪੁ ਕੈ
 ਲੁ ਮਹਿ ਬਿਰਹਿ ਦੀਓ ਏਕ ਬੀਰ ਨ ਕੇ ਪਰ ਪਨ ਕੇ
 ਭਟੇ ਏਕ ਨ ਕੇ ਰਖੇ ਫੇਰਿ ਹੀਓ ॥੧੬੯॥ ਸਵਾ ॥ ਸੀਜ
 ਦੁਬੀਰ ਸਮਾ ਸਨੁ ਲੈ ਬਹੁ ਕਟਿ ਰਖੀ ਸਿਰ ਭੂਮਿ ਗਿਰ
 ਏਆ ਯੁਧੁ ਲੈ ਅਪੁਨੇ ਅਪਨੇ ਏਕ ਕੇ ਪਭੇ ਹਰਿ
 ਧਿਧੁ ਨਿਧਾਏ ਤਾ ਬਿਜਰ ਜਕ ਗਹਿ ਖਰਗੁ ਅਭੰਗ

ਨੇਸੁਘਨੇਤਤੰਘੰਏ। ਭਾਜਿਗਏਹਿਤੰਅਮਿਖਿਉਸੁ
 ਕਉਨੰਹਿਅਹਵਮੈਠਹਏ॥੧੭੦॥੨੦੮॥ ਭੁਪਨ
 ਕੀਭਾਜੀਚਮੁਖਾਇਘਨੀਹਮਿਮਾਗਿ। ਤਬੰਹਿਛਿਰੇ
 ਨਿਪਜੁਧਕੈਅਯੁਧਸਕਲਸੰਭਾਗਿ॥੧੭੧॥੨੦੯॥
 ਕੇਪਅਯੋਹਨਮੈਕਰਿਕੈਕਰਮੈਸਬਭੁਪਨਸਸਤ
 ਸੰਭਾਗਾਅਇਕੈਸਾਮੁਹਿਸਿਖਾਮੁਹਿਕੇਬਲਕੈਨਿਜੁ
 ਅਯੁਧੋਸੁਪ੍ਰਤਿਗਾਕਨਸੰਭਾਸਰਸਨਲੈਸਸਤ
 ਨਕਾਟਿਕੈਭੁਪਸਿਭਾਗਾਘਾਇਬਚਾਇਕੈਖਿਉਤਿ
 ਨਕੇਬਤੋਰੈਅਮਿਕੈਸਿਰਕਾਟਿਉਤੋਰੈ॥੧੭੨॥੨੧੦॥
 ਅਜਬਸਿੰਘਕੈਸਿਰਕਾਟਿਯੋਹਿਜੁਸਸਤਸੰਭਾਗਿ॥
 ਅਡਗਸਿੰਘਘਾਇਲਕਰਿਓਅਤਿਗਨਭੂਮਿਸੰਭਾ
 ਗਿ॥੧੭੩॥੨੧੧॥ ਅਡਗਸਿੰਘਘਾਇਲਅਤਿਭ
 ਇਓਅਤਿਹਿਕੈਪੁਜੀਅਤਿਹਿਭਇਓਬਹੁਤੀਛ
 ਨਬਰਛਤਿਨਲਾਇਓਹਿਕੀਓਰਡਹਿਕੈਰਇਓ
 ॥੧੭੪॥੨੧੨॥ ਬਰਛਅਵਤਲਾਖਿਓਹਿਧਨਖਬ
 ਨਪਰਵੀਨਾਅਵਤਸਰਸੈਕਾਟਿਕੈਮਾਹਿਵਹੈਭਰਲੀ
 ਨਾ॥੧੭੫॥੨੧੩॥ ਅਧਕਿਸਿੰਘਲਾਖਿਤਿਹਿਸਰੇ
 ਤਭਯੋਨਹਿਪੀਠੀਸਮੁਹਿਹਿਕੈਅਇਕੈਬੋਲਿਓਹੁ
 ਇਕਰਿਛੀਠੀ॥੧੭੬॥੨੧੪॥ ਹਰਿਸਨਮੁਖਇਹਿਤੰ
 ਤਿਉਚਾਹਿਓਅਡਗਸਿੰਘਤੈਛਲਕਰਿਮਾਹਿਓਅ
 ਜਬਸਿੰਘਕਰਿਕਪਟਘਾਇਓਇਹਿਸਭਭੇਦੁਹਿ

ਬਰਾਨੀਸਾਮਸੀਕਰੀਮਕਬਿਕਤਮੁਨੀਏ

ਮੇਲਾਖਿਧਾਇਓ॥੧੭੧॥ਦੇਹਗਾਅਧੜਸਿੰਘਅਤਿ
 ਨਿਡਰੁਇਬੋਲਿਓਹਿਸਮੁਹਾਇ॥੧੭੨॥ਸਦੇਖਾ॥
 ਚੀਠਹੁਇਬੋਲਤਭਿਓਗਨਮੈਂਹਿਸਿਕੈਹਿਸੋਬਤੀ
 ਅੰਸੁਨਿਲੈਓ॥ਕੁਧਕੀਏਹਮਸੰਗਨਿਸੰਗਕਰਅਬ
 ਯੁਧਕੀਏਫਲੁਪੈਓ॥ਤਤੋਲੇਹਨਹੀਮੇਸੰਗਾਇ
 ਕੋਹੋਲਾਹਿਕਾਰਨਦਾਖਿਧੈਓ॥ਜੋਹਠਿਕੈਲਾਹਿਹੋਮਹਿ
 ਹੋਅਪਨੇਗ੍ਰਿਹਮਰਗਜੀਤਿਨਜੈਓ॥੧੭੩॥ਦੇਹਗਾਜਿ
 ਉਂਬੋਲਿਓਅਤਿਗਰਬਸਿਉਇਹਹਿਅੰਚਕ
 ਮਨਾਸਰਮਾਹਿਓਅਹਿਮੁਖਾਬੈਖੈਪਠਿਓਮੁਤਕ
 ਛਿਤਅੰਨ॥੧੭੪॥ਦੇਹਗਾ॥ਅਗਜਨਸਿੰਘਤਬਛੀ
 ਠਹੁਇਕਹੀਕ੍ਰਿਸਨਸਿਉਬਤਾ॥ਮੁਬਲੀਹੋਅਜੁ
 ਹੀਕਹਿਹੋਤੋਘਤ॥੧੭੫॥ਦੇਹਗਾ॥ਸੁਨਤਬਚਨਹਿ
 ਖਗੁਲੈਅਹਿਸਿਰਝਾਹਿਓਧਾਇ॥ਗਿਰਿਓਮਨੈਅੰਧਾ
 ਬੋਧੋਬੋਧੋਬਿਛਮੁਝਾਇ॥੧੭੬॥ਸਦੇਖਾ॥ਅਗਜ
 ਨਸਿੰਘਹਨਿਓਅਸਿਸਿਉਅਮਰਸਿੰਘਭੁਧਹਨਿ
 ਓਤਬਹੀ॥ਅਟਲੇਸਪ੍ਰਕੇਪਭਲੇਲਾਖਿਕੈਹਿਅ
 ਧਨੇਸਸਤਲਏਸਬਹੀ॥ਅਤਿਮਹੀਮਾਹਿਧੁਕ
 ਹਧਹਿਓਹਿਸਮੁਹੈਅਇਅਹਿਓਜਬਹੀ॥ਕਲ
 ਧੋਤਕੇਭੁਖਨਅੰਗਸਜੇਜਿਹੰਕੀਛਾਬਿਸਿਉਸਵਿ
 ਤਦਬਹੀ॥੧੭੭॥ਸਦੇਖਾ॥ਜਾਮਪ੍ਰਮਾਨਕੀਓਘਮ
 ਸਾਨਬੋਧੋਬਲਵਨਨਜਾਇਸੰਘਘੋਮੇਘਜਿ

ਓਗਜੇਮੁਗਤਿਚੈਅਸਿਲੈਕਸਮੈਅਗਿਉਪਰਝਰਿ
 ਓਹੁਇਮ੍ਰਿਤਭੂਮਿਪਰਿਓਤਬਹੀਜਦੁਬੀਗਜਬਕ
 ਏਕੈਸਿਰੁਡਹਿਓ॥ਪੰਨਹੀਪਨਿਕਹੈਸਬਦੇਵਬਡੇਹ
 ਗਿਜੁਭਵਭਾਗਉਤਾਹਿਓ॥੧੮੫॥੧੮੫॥ਅਟਲਾਸਿਘ
 ਜਬਮਹਿਓਬਹੁਬੀਗਨਕੋਗਇ॥ਅਮਿਟਸਿਘਤਬ
 ਅਮਿਟਪ੍ਰੈਕੀਨੰਭੁਧਉਪਾਇ॥੧੮੬॥੧੮੬॥ਬੋਲਤ
 ਏਹਭਿਕੇਹਗਿਸਿਉਭਟਤੋਲਖਿਓਜਬਮੋਸਿਉਲ
 ਗੋਗੋਮੇਕਕਹਹਨਿਰਾਜਨਜਿਉਛਲਾਮੁਗਤਿਤੁਇਛ
 ਲਸਾਬਛੈਗੋਮੇਅਤਿਕੋਪਭੇਲਾਖਿਕੋਰੁਕੋਹਨ
 ਹੀਅਹਵੁਤੋਟਗੋਜਿਕਬੁਭਿਓਹਮਸਿਉਨਿਛੈ
 ਨਿਜਦੋਕੋਤਿਅਗੁਕੋਗੋ॥੧੮੭॥੧੮੭॥ਕਹੋਕੋਕਨ
 ਅਯੋਧਨਮੈਹਿਤਅਉਗਨਕੋਰਿਸਕੋਗਨਪੋਗੋਕਹੋ
 ਕੰਘਾਇਸੋਤਨਮੈਪੁਨਿਕਕੋਕੋਅਗਿਭੁਪਨਿਮੋਰੇ
 ਜੀਵਤੋਤਬਲਉਜਗਮੈਜਬਲਉਮੁਹਿਸੰਗ
 ਭਿਰਿਓਨਾਖਿਚੋਗੋਸੁੰਦਰਜਾਨਿਕੈਛਡਤੋਤਜਿਕੋਰ
 ਨਸਿਅਮਜੁਧਮਸਿਧੋਗੋ॥੧੮੮॥੧੮੮॥ਕੋਰਿਅਯੋਧ
 ਨਮੈਗਿਸਿਕੋਅਮਿਟੇਸਬਲਾਇੰਭਤਿਉਚੋਗੋਬੈ
 ਸਿਕਿਸੋਗਮੇਨਹਮੁਗਤਿਲੈਹੋਕਹਲਾਖਿਜੁਧਮ
 ਗੋਹੋਤੁਮੋਸੋਹਹਿਸਚੁਕਹਿਓਤੁਮੋਜੋਜੀਅਮੈਕੁਛੁ
 ਅਉਗਬਿਚੋਗੋਤਉਹਮਸੰਗਿਲਗੇਤਜਿਕੋਡਰਕੋਮ
 ਪੁਨੇਸਬਅਯੁਧਡੇ॥੧੮੯॥੧੮੯॥ਅਜੁਅਯੋਧ

ਨਮੋ ਤੁਮਕਓਂ ਜਨੋਂ ਤੁਮਗੀ ਸਚ ਹੀ ਪ੍ਰਭਿਨ ਕੀਜੇ
 ਹੋਕੇ ਉਤਮ ਮੈਤਰੀ ਬਹੁ ਆਵਤ ਹੋ ਬਿਧਿ ਆਪ
 ਵਜ ਕੀ ਜਤ ਮਹੇ ਸੰਗਿ ਆਇ ਤੈਨੇ ਲਗੇ ਪਰਮੇਸੁ
 ਰ ਕੀ ਸੁਤ ਕੀ ਜੇਟ ਸਿਧੇ ਇਹ ਸੰਗ ਰਤੇ ਸੇਈ ਸਿੰਘ
 ਨ ਹੀ ਭਟਕਿ ਮਰਹੋ ਕੀ ॥੧੮॥ ਜਿਹ ਗਾ ਅਮਿਟ ਸਿ
 ਘ ਕ ਬ ਚ ਨ ਸੁ ਨਿਹ ਰਿਜੁ ਕੇ ਪੁ ਬ ਛ ਯੋ ਸ ਸਤ
 ਸੁ ਭੈ ਕਰ ਮੈ ਲਏ ਸਨ ਮੁਖ ਪਹੁ ਚਿਉ ਧਾਇ ॥੧੯॥
 ਸਵੈ ਯਾ ॥ ਆਵਤ ਸਿਧਾ ਮੁਕੇ ਪੋਖਿ ਬਲੀ ਅਪਨੇ
 ਮਨ ਮੈ ਅਤਿ ਕੇ ਪੁ ਬ ਛ ਯੋ ॥ ਚਰੇ ਈਘੇ ਰਨਿ ਘਾ
 ਇਲੁ ਕੈ ਸਗਤੀ ਛਨ ਰਸ ਕੇ ਓਹਿ ਲਾਯੋ ॥ ਦੁਸਰ
 ਬਨ ਸੇਕਾਨ ਮਹੀ ਸੇਕ ਪਹੁ ਨਿਓ ਜੋ ਉਠ ਉਰਤੁ ਕ
 ਯੋ ॥ ਰਮ ਕਹੈ ਅਮਟੇ ਸਮੇਨ ਜਦੁ ਬੀਰ ਕੀ ਦੇਹ ਕੇ
 ਲਛ ਬਨ ਯੋ ॥੨੦॥ ਸਵੈ ਯਾ ॥ ਬਨ ਚਲਾਇ
 ਨੇਹ ਰਿਕੇ ਇਕ ਲੈ ਸਗਤੀ ਛਨ ਅੰਗ ਚਲਾਯੋ ॥ ਲਾ
 ਗਤ ਸਿਧਾ ਮਹੀ ਰਿਓ ਰਥ ਮੈ ਰਨ ਛਾਡਿ ਕੇ ਰਸਕੁ ਸੁ
 ਤ ਪਯੋ ॥ ਦੇਖਿ ਕੈ ਭੁਪਤਿ ਜਿਯ ਬਲ ਬੀਰ ਨਿਹ
 ਰਿਚ ਮੁੰਤਿ ਹੋਇ ਪਹਿਯੋ ॥ ਮਨ ਹੋਹਿ ਬਡੇ ਸਰੋ
 ਗ ਜਗਤਿ ਕਵੀ ਗਨ ਰਨ ਅਯੋ ॥੨੧॥ ਸਵੈ ਯਾ
 ॥ ਆਵਤ ਦੇਖਿ ਲਈ ਅਹਿ ਕੈ ਸੁਧਵਾ ਏਕੈ ਸਿੰਹ
 ਨ ਸਾਮੁ ਹੋ ਅਯੋ ॥ ਤਨਿ ਲੀਓ ਪੁਰ ਕੈ ਸਗ ਪੈਸਿ
 ਕੈ ਅਹਿ ਬੀਰ ਕੀ ਓਹ ਚਲਾਯੋ ॥ ਸੇ ਅਮਿਟੇ ਸਿਜੁ ਨੇ

ਨਨਿਹਰਸੁਆਵਤਬਨੇਸੈਕਟਿਗਿਰਹੋਗੋਅਇਭਿ
 ਰਿਓਅਗਿਸਿਉਤਬਹੀਅਪਨੇਜੀਅਮੈਅਤਿਕੇ
 ਪੁਬਛਯੋ॥੧੬॥੩॥ਸਵ॥ ਕਟਿਧੁਜਰਬਕਟਿਰ
 ਯੇਅਸਚਮੇਕਕਟਿਜੁਰਕਰਿਡਰਿਓਮੁਸਲਅ
 ਉਤਲਕਟਿਰਯੇਬਿਨੁਅਯੁਪੁਹਇਬਲਦੇਵ
 ਪਧਰਿਓਜਤਕਹੰਮੁਸਲੀਭਜਿਕੈਕਬਿਰਮੁ
 ਕਹੈਇਹੰਤੰਤਿਉਚਰਿਓਯੋਕਹਿਕੈਅਸਿਕੋਗਹਿ
 ਕੈਲਹਕੈਦਲਜਾਦਵਕੈਲਲਕਰਿਓ॥੧੭॥੩॥ਸਵ॥
 ਯੋਜੋਇਹੰਸਮੁਹੇਅਇਭਿਰੈਭਟਤਹਿਸੰ
 ਘਯੋਭੁਮਿਗਿਰਵੈਕਾਨਪਮਾਨਲਉਤਨ
 ਕਮਾਨਘਨੇਸਹਸੰਤਨਕੇਤਨਲਵੈਸੇਉ
 ਬਚੈਤਿਹੰਤੋਬਲਬੀਗੋਭਿਉਤਜਿਅਪੁਨੇਪ੍ਰਨ
 ਬਚੈਵੈਅਉਗਨਕੀਸੁਕਹਗਨਤੀਜੁਬਡੇਭਟ
 ਜੀਵਤਜਾਨਨਪਵੈ॥੧੮॥੩॥ਸਵ॥ ਮੁਸਲਅਉ
 ਗਲਏਮੁਸਲੀਚਢਿਸਿਖੰਦਨਪੈਬਹੁਗੰਢਿਧਯੋ
 ॥ਅਵਤਹੀਬਲੁਕੈਨਿਪਸੈਚਤੁਗਪ੍ਰਕਰੇਜੁ
 ਧੁਮਚਯੋਅਉਗਜਿਤੇਭਟਠਛਹੁਤੇਗਿਸਿਕੈਮੁ
 ਖਤੋਇਹੰਤੰਤਿਸੁਨਯੋਜਾਨਿਨਦੈਹੰਅਗੇਅਰਿਕੋ
 ਸੁਨਿਕੈਹਰਿਕੈਲਕੈਪਬਛਯੋ॥੧੯॥੩॥ਸਵ॥
 ਐਸੇਹੰਤੁਪੁਕੈਪਕਹਿਓਤਬਜਾਦਵਬੀਸਵੈਮਿ
 ਲਿਪਾਯੋਜੋਇਹੰਸਮੁਹੇਅਇਅਗੇਗਿਯੋਕਤੇਉਜੀ

ਵਤ ਜਨਨ ਪਾਏ ॥ ਅੰਤਿ ਜਿ ਤੇ ਤੰ ਠਾਕੁ ਤੇ ਅਸਿ
 ਲੈ ਬਰਛ ਪਰਸੇ ਗਹਿ ॥ ਏਤਿ ਉਲ ਮੇਓ ਲ
 ਜਭੇ ਅਹਿ ਕੋ ਬਹਿ ਕੋ ਤਿਨ ਘਾਇ ਲਗਾਏ ॥ ੧੫ ॥
 ਦੋਹਰਾ ॥ ਅਮਿਟ ਸਿੰਘ ਅਤਿ ਕੋ ਪੁਰੁ ਇ ਅਮਿਤ ਚ
 ਲਾਏ ਬਾਨਾ ॥ ਹਿ ਸੈ ਨ ਤ ਮ ਜਿ ਉਭ ਜੀ ਸਰਸ ਨੈ ਕ
 ਰਿਭਾਨਾ ॥ ੧੬ ॥ ਸਵੈ ॥ ਜਤ ਭਜੈ ਜਦੁ ਬੀਰ ਸਬੈ
 ਨ ਮੈ ਮੁਸਲੀ ਇੰਝ ਤਿ ਪਚੇਗਾ ॥ ਛਤਿ ਨੇ ਕੁਕੁਲ ਮੈ
 ਉਪਜੇ ਕਿਹੰਭ ਤਿ ਪਰ ਵਤੋ ਬਲੁ ਹੋਗਾ ॥ ਅਯੁ
 ਛਾਡਤੋ ਕਰਤੋ ਭਰਮ ਨ ਘਨੈ ਬਿਨੁ ਹੀ ਅਹਿ ਸੋ
 ॥ ੩ ॥ ਸੋ ਕਰਨ ਕਛੁ ਰਨ ਮੈ ਜਬ ਲਓ ਤ ਨ ਮੈ ਬਿਰੁ
 ਨ ਹੋਸੇ ॥ ੧੭ ॥ ੧੮ ॥ ਕੋ ਪਾਏ ਪਨ ਮੈ ਹੋਲੀ ਸੁ
 ਭਟਨ ਕਹਿ ਓ ਪਚੇਗਾ ॥ ਅਮਿਟ ਸਿੰਘ ਕੰਓ ਘੋਰਿ
 ਕੈ ਕਹਿ ਓ ਲੇਹੁ ਤੁ ਮ ਮਗ ॥ ੨੦ ॥ ਸਵੈ ॥ ਅਇਸੁ
 ਪਾਇਤ ਬੈ ਮੁਸਲੀ ਚੁੰਓ ਚੰਮੁ ਲਾਇ ਕਰ ਪਰੀ
 ॥ ਅਤਿ ਕੋ ਪਭਗੀ ਅਪਨ ਮਨ ਮੈ ਅਮਿਟ ਸੋ ਕਸੰ ਮੁ
 ਹੋ ਅਇ ਅਗੀ ॥ ਬਹੁ ਜੁੰਧ ਅਯੋ ਪਨ ਬੀਚ ਭਯੋ
 ਕ ਬਿਰਾਮੁ ਕਰੈ ਨਹੀਂ ਨੈ ਕੁਡਗੀ ॥ ਨਿਪ ਬੀਰ ਸਰਸ ਨ
 ਲੈ ਕਰ ਬਨ ਘਨੀ ਪੁਤ ਨਾ ਬਿਨੁ ਪਨ ਕਰੀ ॥ ੨੧ ॥ ਸ
 ਵੈ ॥ ਕਟਿ ਕਰੀ ਰਬ ਕਟਿ ਦੋ ਬਹੁ ਬੀਰ ਹਨੇ ਅਤਿ
 ਬਾਜ ਸੰਘ ਗਾਘਾਇ ਲਘੁ ਮਤੋ ਹੋਰ ਨ ਮੈ ਕਿਤ ਨੇ
 ਸਿਰੁ ਮਿਧੇ ਪਰ ਭੇਗਾ ਜੀ ਵਤ ਜੋ ਤੇ ਉ ਅਯੁ ਧੁਲੈ

ਨਡੇਅਮਿਉਪਰਿਘਾਇਪੁਰਗਾਤੋਤਿਨਕੇਤਨਅ
 ੭੬ਮੈਅਸਿਲੈਨਿਪਖੰਡਨਖੰਡਕੈਡੇਡੇ॥੨੦੨॥੫੮
 ॥ਜੁਧਬਿਖੈਅਤਿਤੀਰਲਗੇਬਹੁਬੀਰਨਕੇਤਨ
 ਸੇਨਤਭੀਨੋ॥ਕਾਇਰਭਾਗਿਗਏਰਨਤੋਅਤਿਹੀਡਰ
 ਸਿਉਤਿਹਗਤਪਸੀਨੋ॥ਬੁਤਪਿਸਾਚਕੈਕਿਲਕ
 ਗਫਿਗੈਨੇਜੋਗਾਨਿਖਪਰਲੀਨੋ॥ਅਨਿਫਿਰਿਓਤਹ
 ਨਰਸ੍ਰੀਸਿਵਅਪੇਹੀਅੰਗਸਿਵਤਨਕੀਨੋ॥੨੦੩॥੫੯
 ॥ਗਾਮੁਛਤੋਪਛੇਘਰੀਤੀਨਿਭਏਹਰਿਚੇਤਿਅਰਛ
 ਸੈਕਯਿਹੰਕੈਰਥਪੁਨਿਅਏਜਹੰਬੇਤਿ॥੨੦੪॥੬੦
 ॥ਵਿਬੁਧਯੁਪਲੈਪੁਨਿਜੁਪੁਕੀਓਅਤਿਹੀਮਨ
 ਸੈਭਟਕੇਪਭੇਗਾਮੁਖਤੋਕਹਿਮਹੰਮਾਧਿਪਰਲਖਿ
 ਕਰਨਕਉਨਹੀਨੈਕਡੇਗਾਪੁਨਖਾਚਿਧਿਸਿਉਕਥਿ
 ॥ਮਕਹੈਜਦੁਬੀਰਘਨੇਅਹਿਸਬਿਅਗਾਹਿਸਿਭੁ
 ਧਤਬੈਬਲਕੈਅਸਿਲੈਗਿਪੁਕੈਤਨਦੁਇਕਸਚ
 ਰਿਕੇ॥੨੦੫॥੬੧॥ਜਨੇਸਹਇਭਯੋਹਰਿਕੈਬ
 ਹੁੰਜਦੁਬੀਸਨਕੇਪੁਜਗਿਯਾਅਮਿਟੇਸਸੈਧਾਇ
 ਅਗਨਮੈਤਉਜੋਧਨਤੰਨਹੀਨੈਕਤਗੋਗਾਗਹਿਬ
 ਨਕਮਾਨਕ੍ਰਿਪਾਨਗਰਅਤਿਹੀਰਲਅਰਦਕਉਮ
 ਗਿਯਾ॥ਬਹੁਸੇਨਪਗੇਗਸਿਮਾਮਜਗੇਮਨਅਗਿਟਾ
 ਗੇਗਨਸਲਚਗੇ॥੨੦੬॥੬੨॥ਐਸੀਨਿਹਕੈ
 ਮਹਾਪਰੀਜੋਉਜੀਵਤਬੇਤਜਿਜੁਪੁਪਰਨਾਗਮਭਨੇ

ਅਮਿਟੇਸਕੇਸਾਮੁਹਿਅਵਸੈਕਉਨਠੰਗੇਨਾਜੇ
 ਬਰਬੀਰਕਾਵਤਹੈਬਹੁਬਾਹਿਭਿਗੇਨਬੰਧਤਬਨੇ
 ਸੇਇਹਭੰਤਿਚਲੇਭਜਿਕੈਜਿਮਪਉਨਬਹੈਦੁਮਪਾ
 ਤਉਡੇਨੇ॥੨੦੧॥ਸਵੈਣਾ॥ਕੇਤੇਹੇਰਨਮੈਗਪਿਕੈਕਿਤ
 ਨੇਭਜਿਸਿਆਮਕੇਤੀਰਪੁਕਗਾਬੀਰਘਨੇਨਹਿਜਾ
 ਤਿਗੇਨਅਮਿਟੇਸਿਬਲੀਗਿਸਿਸਾਥਿਸੰਘਗਾਥਜ
 ਮੇਗਜਗਜਿਪਰੇਸੁਕੁੰਰਖਕਾਟਿਕੈਭੂਪਰਿਡੇਗੇ॥
 ਅਵਤਕਤੁਮੇਮਨਮੈਕਰਤਹਰਤਪ੍ਰਤਿਪਲ
 ਨਹੇ॥੨੦੨॥ਸਵੈਣਾ॥ਰਨਅਤੁਰਹੁਇਸੁਭਟਜੇਹਰਿ
 ਸੋਬਿਨਤੀਕੀਨਾ॥ਤਬਤਿਨਕੁਓਬਿਜਗਜੁ
 ਇਹੰਬਿਪਿਉਤਰੀਨ॥੨੦੩॥ਸਵੈਣਾ॥ਨਿਧਿਬ
 ਗਿਬਖੇਇਨੁੰਹਡਿਕੈਬਹੁਮੀਸਗਹਿਓਤਪੁਜਪੁ
 ਕੀਓ॥ਬਹੁੰਤਜਿਕੈਪਿਤੁਮਾਤਸੁਭਾਤਅਵਸ
 ਤਜਿਓਬਨਬਾਸੁਲੀਓ॥ਸਿਵਗੀਣੇਤਪੋਧਨਮੈ
 ਇਹੰਕੋਕਹਿਓਮੰਗਮਹਾਬਰਿਤੇਹਿਰੀਓ॥ਮੁਹਿਸ
 ਮੁਹਿਕਉਨਸੁੰਡਹੈਬਰੈਹੁਇਹੈਮੁਖਮੰਗਿਲੀ
 ਓ॥੨੦੪॥ਸਵੈਣਾ॥ਸੇਸਸੁਹੇਸਗਨੇਸਨਿਸੇਸਦਿਨੇ
 ਸੁਹੇਤਸੁਖੀਜਾਇਸਘੰਗੀਸੋਬਰੁਪਾਇਮਹਾਸਿ
 ਵੇਤੇਅਗਿਬਿੰਦਨਹਿੰਦਇਹੀਰਨਮੰਗਿਓ॥ਬੀਰਨ
 ਸੋਬਲਬੀਰਤਬੈਅਪਨੇਮੁਖਤੇਇਹੰਭੰਤਿਉਚ
 ਰਿਓਹੋਤਿਹੰਸਗਰਕੇਸਮਾਇਮ੍ਰਤਕੀਬਿਪਿਪੁਛਿਓ

ਹੋਜਿਯਾਭਿਯਾ॥੨੧੧॥੨੨੮॥ ਜਬਹਿਸੁਐਸੇਕਹਿ
 ਓਤਬਮੁਸਲੀਸੁਨਿਪਾਇ॥ਇਹੋਕੋਅਬਹੋਤੋਤੋ
 ਬਲਿਓਬਚਨਹਿਸਾਇ॥੨੧੨॥ਸਦਾਕੋਪਿਹ
 ਲੀਜਦਬੀਰਹੀਸੈਇਹੰਤਾਤਿਕਹਿਓਕਹੋਜਾਇਸੀ
 ਘੋਗਾਜਉਸਿਵਅਇਸਹਾਇਕਹੈਸਿਵਕੋਗਨਮੈ
 ਤਿਹੰਸੰਗਪੁਰੀਸਾਚੁਕਹਿਓਪੁਰੁਜੁਤੁਮਸੋਹਨਿ
 ਤਅਮਿਦੇਸਿਨਹੀਬਲੁਹੰਗਾਪੰਨਸਰੁਪਸਹਾਇ
 ਕਹਤੁਮਪਾਵਕੁਹਾਇਪੁਕਨਨਜਾਗੇ॥੨੧੩॥੨੨੯॥
 ਗਾਤੁਮਸੋਜਬਤਿਨਜੁੰਧੁਕੀਅਕਿਉਨਲੇਖਪਗ
 ਗਿਆਅਬਹਮਅਗੇਗਬਕੈਬਚਨਉਚਰਤੋਕੋ
 ਪਿ॥੨੧੪॥ਸਦੈ॥ਜਦਵਤਾਜਿਗੇਸਿਗੇਰੁਮਥੇ
 ਲਤਹੋਅਹੰਕਰਨਜਿਉ॥ਅਬਅਜੁਹੰਨੇਇਹੋਕੋ
 ਗਨਮੈਮੁਖਤਾਖਤਹੰਮਤਵਥੀਨਜਿਉ॥ਜਦੁਬੀਰ
 ਕਹਿਓਵਹੁਕੋਹਹੈਅਪਨੇਪਛਕੋਰਖਦਹਿਨਜਿ
 ਉ॥ਤਿਹੰਕੋਬਡਵਨਲਕੇਖਸੇਜਹਿਜੈਹੰਸਬੈਤਿ
 ਨਤਾਹਿਨਜਿਉ॥੨੧੫॥੨੩੦॥ਬਿਜਭੁਖਨਬਲਾ
 ਤੁੰਦ੍ਰਸੈਇਹਿਬਿਧਿਕਹੀਸੁਨਾਇ॥ਹਮਿਯੋਬੋਲਿਯ
 ਲਾਯੋਕਹਿਯੋਕੋਜੁਤੇਹਿਸਹਾਇ॥੨੧੬॥੨੩੧॥
 ਯੋਬਲਸੰਕਹਿਹੰਸੁਬਛਾਇਚਲਿਓਹਿਜੁਹਬੀ
 ਅਗਸੰਤੋਗਾਕਾਇਜਾਤਕਹਾਬਿਗੋਹੁਸੁਕੋਹਿਜਿਉ
 ਹਹਿਜੁਤੁਤਕੋਗਾਬਨਅਨੇਕਹੋਏਨਹੰਧੁਗਿਕੋਪਹੁ

ਹਰਿਗੁਰਮੁਖੀ ਸੰਤ ਕੀ ਬਾਣੀ

ਇ ਬਨ ਸੰਬਨ ਨਿਵੇਗਾ ਅਪਨੇ ਪਾਨ ਲਏ ਪਨ
 ਬਨ ਪਨੇ ਸਰਲੇ ਹਰਿ ਉਪਰਿ ਭੇਗਾ ॥੨੧੭॥ ਚੋਤਮਾ
 ਬਨ ਅਨੇ ਕਚਲਾ ਇਕੋ ਪੁਨਿ ਬੋਲੇ ਹਰਿ ਦੇਵਾ ॥
 ਅਮਿਟ ਸਿੰਘ ਅਮਿਟ ਜਾਇ ਗੋਭੁਰਤੁ ਅਮਰ ਮੇਵਾ
 ॥੨੧੮॥ ਸੋਵੇ ॥ ਚੋਤਮਾ ॥ ਹਉ ਜਬ ਜੁਪ ਕੇ ਕਾਜ ਚਲਿ ਓਤੁ
 ਅਕਾਲ ਕਹਿ ਓਹਿ ਮਿਕੈ ਅਯੋਹੁ ਅਪੁਨੀ ਗੀਤਿ
 ਹਿਤ ਨਿਪ ਥੀ ਕਹਿ ਓਹਿ ਸੁਨਿ ਕੈ ਤਜਿ ਸੰਕਭਿ ਮੈ ਦੇਉ
 ਅਹ ਵਸੀ ਧੁ ਅਲੋਕ ਟੋਗੀ ਮੇਰੀ ਸੁਤ ਉਤੁ
 ਮਤੰਟ ਮੈਂ ਨਹੀਂ ॥੨੧੯॥ ਚੋਤਮਾ ॥ ਕਹਿ ਓਹਿ ਕ੍ਰਿਸਨ ਤੁ
 ਹਿ ਮਹਿੰ ਤੁ ਕਹਿ ਕੋਇ ਉਪਾਇਾ ਅਮਿਟ ਸਿੰਘ ਬੋ
 ਲਿ ਓਤ ਬਹਿ ਅਤਿ ਹੀ ਕੋ ਪੁਬ ਛਾਇ ॥੨੨੦॥ ਜੋਵੇ
 ॥ ਚੋਤਮਾ ॥ ਨਬ ਕੀ ਬਕਨੀ ਚਨ ਹੀ ਬਿਖਤ ਸੁਰ ਸੋਛਲ
 ਸਾਬ ਸੰਘ ਮਿਥਾ ਕਿਸੀ ਹਨੇ ਗਾਧੇ ਨ ਕਨ ਹਿਨੇ
 ਤਿਨ ਵਰਤ ਸਿਲਾ ਪਰ ਡਰਿਥਾ ਹਉ ਨ ਅਘਾ ਸੁਰ
 ਮੁਸਚੰਤੁ ਰਨੇ ਗਹਿ ਕੇ ਸਨ ਕੰਸ ਪਛਾ ਮਿਥਾ ਭੁਤ ਬ
 ਲੀ ਤੁ ਮਨ ਮਪਰਿ ਓਹੋ ਕੋ ਨੁ ਬਲੀ ਬਲ ਸੰਗ
 ਮਰਿਥਾ ॥੨੨੧॥ ਛਵੇ ॥ ਚੋਤਮਾ ॥ ਕੈਚਤੁ ਰਨ ਮੈ ਬਲੁ ਹੋਸੈ
 ਉਅਹ ਵੈ ਮੈ ਹਮੇ ਸਹਿ ਸਕੈ ਗੈ ਕਨ ਬੇਗ ਸਗੇ ਸਹਿ
 ਨੇ ਸਨਿ ਸੇ ਸਨਿ ਹਰ ਕੈ ਮੈ ਨ ਭਾਜੈ ਹੈ ਸੇ ਸਜਲੇ ਸੁਸੁਰ
 ਸਧੇ ਸਜੁ ਜੇ ਅਹਿ ਤਉ ਮਹਿ ਨ ਛੈ ਹੈ ਭਾਜਤ
 ਵਬਿਲੇ ਕਿਕੈ ਮੈ ਕਹੁ ਤੁਲਾ ਰਿਕ ਲਾ ਰਿਕ ਫਲੁ ਲੈ

ਰਤਸਮੈਉਭਿਕੀਟਪਤੰਗਜਿਉਂਦੁਟਿਧੋਗਜਿਮਿਹੋਰਿਦੀ
 ਆ॥੨੨॥੨੨੨॥ਤਬਬਿਜਤੁਖਨਧਨੁਖਗਭਿ
 ਰਿਬਹੁਦੇਗਿਗਇ॥ਇਕਅਗੇਇਕੁਪਿਲੇਗਇਕਰ
 ਛਾਡਿਪਗਇ॥੨੨੨॥ਚਉਪਯੋ॥ਅਮਿਟਸਿੰਘਦਲਹ
 ਰਿਜੁਹੋਯੋ॥ਹਾਕਸਸੰਤਬਲਭੋਯੋ॥ਉਤਤੋਸੁਰਅ
 ਸਤੁਹਇਗਯੋ॥ਪ੍ਰਚੀਦਿਸਤੋਸਸਿਪ੍ਰਗਟਯੋ॥੨੩॥
 ਚਉਪਯੋ॥ਚਮਿਮਰਿਨਜੁਪੁਸੁਕੀਨੋ॥ਬੀਰਨੋਕਬ
 ਲੁਹੈਗਯੋਛੀਨੋ॥ਦਿਉਦਲਅਪਅਪਮਿਲਿਯੋ
 ॥ਇਤਜੰਬੀਰਬਸਤਗਿਹਅਏ॥੨੩॥੨੩੨॥ਜਗ
 ਸਿੰਘਤਬੈਰਨੋਕਸਕਲਬੁਲਏਬੁਪਾ॥ਬਲਗੁਨਬਿ
 ਕ੍ਰਮਇੰਦ੍ਰਸਮਸੰਦਰਕਮਸੁਰਪਾ॥੨੩੨॥੨੩੨॥ਸਿ
 ਧੁਧਰਧਰਧੁਮ੍ਰਸਿੰਘਧੋਗਸਿੰਘਧੁਜਸਿੰਘਾ॥ਮਨ
 ਸਿੰਘਪਚੋਭੁਪਬਗਨਿਵੈਰਥਨਸਿੰਘਾ॥੨੩੪
 ੨੩੨॥ਧੁਮ੍ਰਸਿੰਘਧੁਜਸਿੰਘਮਨਿਸਿੰਘਧਰਧਰਅ
 ਗਧੋਗਸਿੰਘਪਚੋਨਿਪਤਿਸੁਰਨੋਕਸਿਰਮੋਗਾ॥੨੩੪
 ॥ਜਾਮਲਾ॥੨੩੨॥ਹਥਜੋਗਉਠਿਸਤਮੰਹਿਪਚਹਕੀ
 ਓਪ੍ਰਨਮਾ॥ਕਲੇਭੋਕੋਹਤਹੀਹਨਿਓਬਲਦਲਾਸਿ
 ਆਮਾ॥੨੩੬॥ਸਵਯੋ॥ਬੇਲਤਭੋਨਿਪਸਿਉਤਉਯੋ
 ਨਿਹਚਿਤਗੋਹਮਜਇਲੈਗੋ॥ਅਇਸੁਹਇਤੋਬੀ
 ਧਿਣਿਅਵਹਿਨਤਰੁਬਨੋਸੰਪ੍ਰਨਹੈਗੋ॥ਕਲਾਅ
 ਯੋਧਨਮੈਅਭਿਕੈਬਲਿਅਉਹਰਿਜਰਵਸੰਨਟੈਗੋ

ਭੁਪਅਕਰਹੁਜੁਧਮੈਸਿਅਮਨੋਬਰਬੀਗਾਪ੍ਰ
 ਜੁਧਵਸੈਕੈਅਸੈਕੋਰਨਪੀਗਾ॥੨੩੨॥ਜਿਹਰ॥

॥ ਇਕ ਕ੍ਰਿਪਾ ਨ ਕੇ ਸੰਗ ਨਿਸੰਗ ਜੁ ਦ ਜ ਦ ਬੀਰ ਕੇ ਸੀ ਸੁ ਕੈ
 ਗੇ ॥ ੨੩ ॥ ਜਗ ਸਿਧ ਇਸ ਮੰਤ੍ਰ ਕਰਿ ਈਜੁ ਸ
 ਭਉ ਠਾਇ ॥ ਅਪੁਨੇ ਅਪੁਨੇ ਗ੍ਰਿਹ ਗਏ ਜੇ ਅਤਿ ਸੁਖ
 ਪਾਇ ॥ ੨੪ ॥ ਜਗ ਸਿਧ ਅਏ ਉਠਿ ਪੰਚ ਨਿਪ ਜਾ
 ਮੇਕ ਗਈ ਗਤਿ ॥ ਤੀਨ ਪਹਿਰੇ ਸੇਨ ਹੀ ਝੰਖਤਿ ਤੈ ਗਏ
 ਪ੍ਰਤਿ ॥ ੨੫ ॥ ਜਗ ਸਿਧ ਆਪੁ ਤਕਾਲ ਭਯੋ ਅੰਧ ਕਰਮਿ
 ਟਿਗੇ ਯੋਕੇ ਪਸੁਰਨੇ ਕੇ ਤਯੋ ਗਥਾ ਜਿ ਕੈ ਸਬੈ ਚਲੈ ॥
 ਇਤੈ ਬ੍ਰਿਜਗ ਇਬਲਾ ਦੇਵ ਜੁ ਬੁਲਾਇ ਮਨ ਅਨੰ
 ਰ ਬਛਾਇ ਜਦੁ ਬੀਰ ਸੰਗ ਲੈ ਭਲੈ ॥ ਉਤੈ ਬਹੁ ਸਤੁ
 ਨਿਨਿਹ ਕਬਿਰਾਮ ਕਹੈ ਓਊ ਨਰ ਤਭਾਏ ਏਉ ਪਗ
 ਨਟ ਲੈ ॥ ਸਿਰੰਦ ਨ ਪਵਾਇ ਕੈ ਬਜਾਇ ਸੰਖ ਧੁੰਦ ਭੁਕ
 ਦੰਬ ਨਿਕੀਤੰ ਤਿਭਟਾ ਆਪ ਸਾਬਿਖੈ ਲੈ ॥ ੨੬ ॥ ਜਗ
 ਸਿਧ ਸਿਰੰਦ ਨ ਪਹਿਰਿ ਸੰਭਜੈ ਅਮਿਤ ਤੇਜ ਕੀ ਬਾਨ
 ॥ ਕੁਮਰਿ ਨ ਜਾਨਿ ਓਚੰਦੁ ਪੈ ਕੰਜ ਨ ਮਾਨਿ ਓਭਾਨ ॥ ੨੭ ॥
 ਜਗ ਸਿਧ ॥ ਘਨ ਜਾਨਿ ਕੈ ਮੋਹ ਨ ਚੈ ਬਾਨ ਮੰਤ੍ਰ ਚੋਕੇ ਗਣ
 ਖਿਸਿ ਸਿਕੇ ਸਮਝੈ ॥ ਮਨੈ ਕਾ ਮਨਿਕਾ ਮਸਰੂ ਪਭਯੋ
 ਪ੍ਰਭਵਾ ਸਨਾਜਿ ਨਿਯੋ ਨਰੋਤ ਮਧੈ ॥ ਬੋਝੇ ਗਤਿ ਜਾ ਜਗੀ ਸ੍ਰ
 ਗਈ ਸੋਗ ਗਤਿ ਮਾਨਿ ਮਹਾ ਛਮਧੈ ॥ ਹਰਿ ਬਲਾ ਕਬਲਾ
 ਕੁਪਤ ਕਿਯੋ ਲੈ ਦੁੱਖ ਨ ਜਾਨਿ ਮਹਾ ਜਾਮਧੈ ॥ ੨੮ ॥ ਜਗ
 ਸਿਧ ॥ ਚਕਵਾਨ ਦਿਨੇ ਸਗਾਜ ਨਿਗਨੇ ਸਗਾਨ ਮਹੇ ਸਮ
 ਹਤ ਮਧੈ ॥ ਮਧਵ ਪਰਨੀ ਪੁਰੁ ਜਿਉ ਹਰਨੀ ਉਪਮਾ ਬ

ਗੀ ਨਕਛੁਸਮੈ॥ ਮਿਗਜੁ ਬਨਨਰਸਹੁ ਪਭਲੇਜਿ
 ਨੇਕਨ ਬਿਬਾਰਤਿ ਨੈਰਮਕੈ॥ ਨਿਜਮੀਤਨਮੀਤੁ ਹੈ
 ਚੀਤ ਬਸਿਓ ਹਿਸਤਨ ਜਨਿ ਮਤ ਜਮੈ॥ ੨੪੨
 ॥੨੪੩॥ ਚੇਇ ਸੈਨਾਇ ਕਠੀਭਈ ਅਤਿ ਮਨੋਕਪੁ ਬਚਾ
 ਇਜੁ ਪਕਰਤ ਹੈ ਬੀਰ ਬਗਤ ਦੁਰਭੀ ਬਜਾਇ॥ ੨੪੪
 ॥੨੪੫॥ ਵੇਖਾ ਮਨ ਸਿੰਘ ਪਰਾਪਰ ਸਿੰਘ ਤਚੈ ਪਨ ਸਿੰਘ
 ਧੁਜਾ ਸਿੰਘ ਲੈ ਸੰਗ ਅਏ॥ ਧੁਰ ਮਸਿੰਘ ਲਏ ਅਸਿ
 ਕੈ ਅਤਿ ਕੋਪ ਭਰੇ ਜਦੁ ਬੀਰ ਪੈਏ॥

॥ ੨੪੬ ॥ ਭੁਪ
 ਬਿਲੇ ਕਤਹੀ ਬਿਜਰਾ ਜਹਾ ਲੀਸੈ ਕਹਿਓ ਸੁਕਰਮ
 ਨਤ ਏ॥ ਪਾਇ ਬਲੀ ਬਲ ਲੈ ਕਰਮੈ ਜਲ ਪਾਚਨ
 ਕੇ ਸਿਰ ਕਾਇ ਹੋਏ॥ ੨੪੫ ॥ ਚੇ॥ ੨੪੬ ॥ ਭੁਪ
 ਲਾਨਿ ਪਤਿ ਪਾਚੇ ਹੋਏ ਹਿਸਾਇ॥ ਇਕ ਦੋਇ ਜੀਵਤ
 ਬਚੈ ਰੇਤ ਤਜਿ ਗਏ ਪਰਾਇ॥ ੨੪੬ ॥ ਸਦਾ ॥ ਭੁਪ
 ਸਭੁ ਪਨਿ ਹਰ ਸਾਤਿ ਜੰਦ ਤਨ ਪੀਸੈ ਕੋ ਕਪੂਰੀ
 ਯੋਗ ਪਰੀ ਅਸ ਬਹੀ ਬਰਾ ਅਸਤ ਨੇਕ ਬਹੁ ਸਸਤ
 ਨੈ ਦੈਰ ਲਬਾ ਟਰੀਯੋ॥ ਮਿਲਿ ਅਪ ਬਿਬੇਤਿ ਨਮ
 ਤਰੀਓ ਕਰਿ ਕੈ ਅਤਿ ਛੋਭੈ ਸੋ ਤਤਹੀ ਯੋਲਾ ਰਹੈ ਮ
 ਹੈ ਭਵ ਕੋ ਤਹੈ ਜਸ ਸਬ ਭਲੇ ਪਲੇ ਕਜੀਯੋ
 ੨੪੭ ॥ ਸਦਾ ॥ ਯੋ ਮਨ ਮੈ ਪਰਿ ਅਇ ਅਹੋ ਸੁਘਨੈ
 ਲੁਕੈ ਹਰਿ ਬੇਖ ਕੋ ਗਯਾ ਹੀ ਹੋਨੇ ਨਿਪ ਪਾਚ ਅਥੈ

ਮਸੇਸੁਲੇਗਹੇਤੁਤੁਗੇਨਤਰਾਇਭੈਰੁਮ
 ਤੀਨਹਿਅਪੁਛਾਕਿਕੈਧਮਸੇਧਗੇਜਤਮੇਬਲੁ
 ਰੈਘਟਕਲਕਿਕੈਲਖਿਸੈਪੁਗਖਤੁਮਸੇ ॥੨੪੮॥
 ਰਗੇਯਸੁਨਿਕੈਬਤੀਅਤਿਨਕੀਸਬਾਅਪੁਲੈਹ
 ਹਿਸਮੁਹੈਅਯੋਸਾਹਬਸਿਘਕੇਸੀਸਕਟਿਯੋਸੁਸ
 ਵਾਸਿਘਮਾਰਿਕੈਭੁਮਿਗਿਰਯੋਸ੍ਰਗਸਿਘਕਟਿਯੋਕ
 ਟੇਤਪੁਨਸੰਜਨਸਿਘਹਨਿਯੋਗਨਪਯੋਸਬਲਾਸਿ
 ਘਚਪੇਟਮਯੋਜਦੁਬੀਗਿਸੋਯੋਮਜੁਧਮਚਯੋ
 ॥੨੪੯॥੨੫੦॥ਸਤਸਿਘਫੁਨਹਨਿਯੋਗਨਸੈਨਸਿਘ
 ਹਤਰੀਨਾਸਫਲਸਿਘਹਨਸਤਸਿਘਸਿਘਨਾਰ
 ਹਰਿਕੀਨਾ ॥੨੫੧॥ਸੁਵੈਨਾਸੁਫਲਨੇਸਕਹਿਯੋਗਿਸੈਅ
 ਪੁਨੇਬਲਕੈਪਅਯੋਧਨਮੈਅਬਤੈਰਸੁਭੁਪਹਨੇ
 ਬਲਵੰਡਨਰਚਕਤਸਕੀਯੋਮਨਮੈਜਦੁਬੀਕੀ
 ਓਹਤੋਤੀਰਚਲੈਬਗਥਜਿਮਸਵਨਕੇਘਨਮੈਸ
 ਹਧੰਨਕੈਜੋਗਲਗੇਨਟਹਿਯੋਗਿਗਜਿਓਫਰਿਠਫਰਹਿ
 ਯੋਗਨਮੈ ॥੨੫੨॥੨੫੩॥ਜਦੁਬੀਸਨੇਸਾਤਿਲਕਿ
 ਜਿਓਬਾਸਵਸਿਓਜੰਤਾਅਚਲਗਹਿਓਤਹਿਓਗਨਿ
 ਪਜਿਓਗਨਮੈਗਨਖੰਤਾ ॥੨੫੪॥੨੫੫॥ਜਿਓਨਯੋ
 ਗਿਰਕਚਨੇਕਅਤਿਹਬਨੇਕਬਲੁਕਉਕਗੋਅ
 ਹੁਜਿਓਪੁਅਲੇਕਚਲਨਕਹੁਸਿਵਮੂਗਤਿਜਿਓਕ
 ਬਹੁਨਚਗੋਬਗਜਿਓਨਸਤੀਸਤਛਾਡਿਪਤਿਬ੍ਰਤ

ਜਿਉ ਸਿਧ ਜੋਗੀ ਮਾਧਿ ਅਨੁਧੈ ਗਾਤਿ ਮਾਧਿ ਮਾਧਿ ਮੁਖਿ
 ਮਾਧਿ ਸੁਛ ਨੇਸੁ ਸੁਛੀਰ ਨ ਤੇਨ ਹੀ ਨੈਕ ਦੇਸੁ ॥੨੫੩॥
 ਖੋਲ੍ਹਾ ਫੇਰਿ ਮਨ ਕੇ ਪੰਕ ਅਯੋਧਨ ਮੈਰਾ ਮਕਹਿ ਬੀ
 ਰਹੀ ਰਬੁ ਮਹੇ ਸੁਛ ਮਹਾ ਬਲ ਸੋ ॥ ਅਤਿ ਰਬੀ ਸਤ
 ਮਹਾ ਰਬੀ ਤਹੁ ਹੈ ਸੈ ਬਗਿ ਸਿਧ ਰਹ ਜਹੁ ਨੇ ਸਿਅ ਮ
 ਜੁ ਕੇ ਰਲ ਸੋ ॥ ਘਨੇ ਬਾਜ ਮਹੇ ਰਨ ਪੈ ਰਲ ਸਧ ਰਭ
 ਈਹੁ ਪਿਰੰਗੀ ਨ ਬੁਧਿ ਲਹੈ ਉਛਲ ਸੋ ॥ ਘਾਇਲ
 ਗਿਰੇ ਸੁਮਨ ਮਹਾ ਮਤ ਵਹੈ ਪੈ ਕੇ ਸੇਧੁ ਮੀਤੈ ਲਲ
 ਡਾਹਿ ਕੇ ਅਤਿ ਲਸੈ ॥੨੫੪॥ ਚਹੁ ਤਸੈ ਨਹਿ
 ਜਾਵੀ ਬਾਛਿ ਓਗ੍ਰ ਬਾਧ ਗਾਮਾਨ ਉਤਾਰਿ ਓਕ੍ਰਿ
 ਸਨ ਪਤਿ ਬੋਲਿ ਓਬਚਨ ਹੰਕਾਰ ॥੨੫੫॥ ਚਹੁ ਗਾ
 ਕਹਾ ਭਯੋ ਜੋ ਬੁਧ ਰਸ ਮਹੇ ਸਿਅ ਮਹਿ ਸਾਇ ॥ ਜਿਉ
 ਮਿਗ ਬਨ ਤਿਨ ਭੱਛ ਕਰਿ ਲੈ ਰੇ ਨਹਿ ਸਮੁਹਾਇ ॥
 ੨੫੬॥ ਚਹੁ ਗਾ ॥ ਧਿਯੁ ਕੇ ਬਚਨ ਨੁਸੁਤ ਹੀ ਬੋਲੇਹ
 ਗਿਰੁ ਸੁਕਾਇ ॥ ਸੁਛ ਸਿਧ ਤਹਿ ਮਹਿ ਹੋ ਸਿਅ ਮਹਿ
 ਘਰੀ ਨਿਅਾਇ ॥੨੫੭॥

॥ ਸਾਧੋ ੬੫ ॥ ਸਿਧ

ਘਨਿਹ ਮਿਥੈ ਜਿਉ ਸੁਰਦੁਲਾਘਨੇ ਬਲੁ ਕੈ ਰਿਸਾ
 ਬਿਤਰੇ ਯੋ ॥ ਜਿਉ ਗਜਰਾਜ ਲਖਿ ਓਬਨ ਮੈ ਮਿਗ
 ਜਮਨ ਅਤਿ ਕੇ ਪੁਬ ਛੇ ॥ ਜਿਉ ਚਿਤ ਵੀ ਮੁਗਧ

ਖਿਕੈਰਉਰਤਸੁਛਨੇਸੇਪੈਤਿਉਹਧਿਧੋਯਾਪਉਨਕੇ
 ਗੈਤਤੰਅਗੇਚਲਿਓਹਿਕੈਰਥਰਕਅਸੇਚਲਯੋ
 ॥੨੫॥ਸੰਦੇ॥ਉਤਤੰਨਿਪਸੁਛਭਯੋਸਮੁਹੰਇਤ
 ਤੰਸੁਚਯੋਗਿਸਿਕੈਬਲਭੈਯਾ॥ਬਾਨਕਮਨਕ੍ਰਿਪਾ
 ਨਲਗੇਰਉਅਪਸਮੈਬਗੁੰਧਕੈਯੋਯਾਮਰੰਹੀਮਾ
 ਗਿਪੁਕਰਿਅਗਨਟੋਰਨੇਤੰਅਤਿਧੀਗਧੈਯੋਯਾਸਿਯਾ
 ਮਤੰਗਮਤੰਜਦਵਤੰਨਡਗਿਯੋਸੁਲਗਿਯੋਬਰਬਰੀ
 ਲੈਯੋਯਾ॥੨੫॥ਦੇਹਗਾਅਧਿਕਜੁੰਧਜਬਤਿਨਕੀਯੋ
 ਤਬਬਿਜਪਤਿਕਕੀਨਾ॥ਖਡਗਧਗਿਸਿਰਸੁਤੁਕੈ
 ਮਗਿਜੁਦਕਰੀਨਾ॥੨੬॥ਦੇਹਗਾਸੁਛਸਿੰਧਜਬ
 ਮਗਿਯੋਸਮਗਿੰਧਕੀਓਕੈਪਾਨਹੀਤਜਿਯੋਲਾਖਿ
 ਸਮਗੇਕਗਹਿਯੋਸੁਦ੍ਰਿਫਪਗੇਧਾ॥੨੬॥ਸੰਦੇ॥ਗੇਰਸ
 ਕੈਬੀਰਬਲੀਅਸਿਯੋਅਤਿਹੀਤਟਸੀਬਿਜਗਜ
 ਕਮੇਗਾਅੰਗਕਿਤੇਗਿਰਧਾਇਲਯੈਕਿਤੇਨਗਨਭੂਮਿ
 ਨਿਹਧਿਪਧਗਾਸਿਅਮਜੁਪੈਇਹੰਤੰਤਿਕਹਿਯੋਸਮ
 ਗਿਸਬਲੀਤਿਹੰਤੇਹਮਹਗਾਕਸੀਮੈਜਿਯੋਕਲਵ
 ਤਬਹੰਤਿਮਿਬੀਰਨਚੀਰਿਕੈਦ੍ਰੈਕਰਿਡੇ॥੨੬॥
 ॥ਬੋਲਿਕਹਿਓਹਗਿਜੁਦਲਾਮੈਤਟੈਕਉਜੋਇਹੰ
 ਸੰਗਲਗੈਉਹੁਕੇਬਹੁਅਸਤਸਹੰਤਨਮੈਅਪੰਠ
 ਹਿਉਪਰਸਸਤਕੈਗਾਨਿਜੁਪਨਸੰਮਾਨਧੋਰਧਨਸਿਯਾ
 ਮਸੁਕੈਇਨਬੀਰਨਲਾਜਧੈਗਾਰਨਮੈਜਸੁਕੈਸਉਂਦੀ

ਕੇਲਹੈਸਮੇਸਕੇਜੁਪਤੰਨਹਿਟੈ॥੨੬੩॥ਦੁਸਰਾ॥
 ਖਤੁਤੁਪਸੁਭਟਨਕਹਿਯੋਕਹਕੈਬਲਵਨਾ॥
 ਅਹਵਸਿੰਘਬਲੀਹੁਤਮੰਗਿਲਏਤਿਹੰਪੰਨਾ॥੨੬੪॥ਦੁਸਰਾ॥
 ਕੁਓਪੁਸਨਇਹੰਠਕੈਕਿਉਨਲੈਐ॥
 ਜਗਜਾਖਹਉਤਰੁਹੈਤਹਿਕੁਓਕਉਤਕਦੇਖਨਕ
 ਜ॥੨੬੫॥ਸਵਰਗ॥ਅਹਵਸਿੰਘਬਲੀਹਰਿਕੈ
 ਭਟਸੇਤਿਹੰਉਪਰਿਕੋਪਕੈਧਯੋਸੰਗਸਿੰਘਹਰੀ
 ਹਰਸਿਉਨਹਟਿਓਸੁਤਹੰਅਤਿਜੁਪਮਚਇਓ॥
 ਅਹਵਸਿੰਘਕੈਸਮਗਸਿੰਘਮਹਾਮਸਿਲੈਸਿਰ
 ਕਾਟਿਗਿਯੋਯੋਐਸੁਪਰਿਓਧਰਧੈਧਰਮਨੰਬਜੁਪ
 ਯੋਭੁਯਕੰਪਜਨਯੋ॥੨੬੬॥ਕਬਿਯੋਭੁਪਅ
 ਨਰੁਧਸਿੰਘਠਢੋਤਸਿਮਾਮਤੀਗਹਿਜੁਬਿਲੈ
 ਕਿਕੈਨਿਕਟਿਬੋਲਿਲਯੋਯੋਕੈਨੰਸਨਮਾਨਘ
 ਨਸਿਮਾਮਕਹਿਉਜਹੁਤਮਥਹਿਧਵਇਚਲਿ
 ਓਗਨਮੰਝਗਯੋਯੋਤੀਠਰਵਗਨਕੈਸੈਥੀਜਮ
 ਵਗਨਕੈਘਟਿਕਦੁਇਤਿਹੰਠਮਹਾਜੁਪਭਯੋ
 ਯੋ॥ਜੈਸੇਸਿੰਘਮਿਗਕੈਸਿਚਨਿਜੈਸੇਚਿਗਿਅਕੁਓ
 ਤੈਸੇਹਿਥੀਠਕੈਸਮਗਸਿੰਘਭਯੋ॥੨੬੭॥ਕਾ
 ਰੀ॥ਜੈਸੇਕਉਅਉਖਧਕੈਬਲਕੈਸੁਗਮਕਹਿਉ
 ਹਿਕੈਸਤੈਬੈਦਗਸਨਪਤਕੈਜੈਸੇਕਉਸੁਕ
 ਬਿਕੁੰਕਬਿਕੈਕਬਿਤਸੁਨਿਸਭਾਬੀਚਦੁਖਿਕਹਿ

ਮਨਤਨਬਤਕੀਜੈਸੇਸਿੰਘਨਗਕਉਹਨਤਜਲ
 ਅਗਿਕਉਅਮਲਸੁਗਗਕਉਸੰਚਿਨਗਤਕੀ
 ਤੇਸੇਤਤਕਲਹਿਬੀਰਮਾਭਿਰਭਿਜੈਸੇਲੋਤਪੁਤ
 ਮਹਗੁਨਨਸੈਤਮਪ੍ਰਤਕੀ ॥੨੬॥ **ਕਿਤਾਬੀਭੰ**
 ਹੁਸਿੰਘਬਸਦੇਵਸਿੰਘਬੀਰਸਿੰਘਬਲਾਸਿੰਘਕੇ
 ਪਿਕਰਿਅਹਿਸਮੁਹਭੇਣਾਸਿਮਰਕੇਬੀਰਜਪੀਰਫੇ
 ਹੇਸਮਸਿੰਘਤਹੀਕੋਨਿਹਿਭੂਪਪਵਕਸੈਹੁਗੇ॥
 ਅਭੁਪਸੰਤਹਿਲੀਨੇਜੁਧਮੈਸਚੈਪ੍ਰਵੀਨੇਸਿਅਮ
 ਜੁਕੇਬੀਰਚਰੈਉਹੁਤੋਅਥੇਯਾਤਹੀਸਮੈਬਲਵਨ
 ਤਨਿਕਮਾਨਬਨਚਰੈਨਿਪਹਿਜੁਕੇਮਾਭਿਨਮੈਲਾ
 ਏ ॥੨੭॥ **ਸਵਨਾਜਬਚਰੈਬੀਰਹਨੇਰਨਮੈਤਬ**
 ਅਉਗਨਸਿਉਹਿਭੰਉਉਚੈਗਾਅਬਕੋਭਟਹੋਹਮ
 ਰਦਲਮੈਇਹਸਮੁਹੇਜਾਇਕੋਕਉਅਗੋਅਤਿਹੀ
 ਬਲਵਨਸੰਧਾਇਕੋਜਾਇਕੋਘਾਇਕੋਸੁਲੈਰਨ
 ਗਾਸਬਸਿਉਇਮਸਿਅਮਪੁਕਰਿਕਹਿਯੋਕਉਹੈ
 ਅਹਿਕੋਬਿਨਪ੍ਰਨਕਰੈ ॥੨੮॥ **ਸਵਨਾਜਭਭਸੋਇਕੈ**
 ਮਿਅਮਕੀਭਿਰਮੈਉਚਏਕੈਅਭਿਰਧਧਾਭਿਯਾਕੁ
 ਰਧੁਜਾਜਿਹਨਮਕਰੈਜਗਸੀਤਿਹੋਸੇਇਹਭੰਉਉਚ
 ਭਿਯਾਮਰਤਹੈਸੰਭਰਅਬੈਕਹਿਭੰਉਬਤੀਯਾ
 ਨੁਬਨਸੰਭਰਿਯਾਤਸਮਰਸੋਕੋਬਨਹਨਿਭਹਿਭਿ
 ਭਗਮੇਨਕਈਦਿਵਸੋਕੋਮਾਭਿ ॥੨੯॥ **ਸਵਨਾਕੁਰਧੁ**

ਜਜਬਸਮਰਮਹਿਤਿਓਸਮਸਿੰਘਕੋਪਾਸਕ
 ਤਸਿੰਘਕੋਬਧਿਨਿਮਿਤਅਚਲਗਹਿਓਪਗੋਰਪ
 ॥੨੭॥੨੭॥ਗੁਮਿਗੋਰਦੇਖਾਈਦੇਤਕੁਰਪੁਜਅਹ
 ਵਸੈਕੋਕਾਬੇਰਮਸਤ੍ਰਬਧਕਓਚਹਤਹੈ॥ਸੁਨਿਰੇ
 ਸਕਤਸਿੰਘਮਾਓਜਿਓਸਮਸਿੰਘਤੈਸੇਤੋਹਿ
 ਹਨਿਤੋਤੁਹਮਸੇਖਹਤਹੈ॥ਐਸੇਕਹਿਗਦਗਹਿਬ
 ਭੋਭਿਛਕੇਸਮਨਲੀਨੇਅਸਿਪਨਅੰਗਸਸਤਨਸ
 ਹਿਤਹੈ॥ਬਹੁਰੇਪੁਕਾਰੈਤਕਹਿਓਨਿਹਗਿਨਿਪ
 ਤੈਸੈਕੋਓਘਗੀਪਲਜੀਵਨਗਤਹੈ॥੨੮॥੨੮॥
 ਸਕਤਸਿੰਘਸੁਨਿਅਹਿਸਬਦੇਬੋਲਿਓਕੋਪੁਬ
 ਛਾਇ॥ਜਨਤੋਘਨਕੁਅਗਜਿਓਗਗਜਤਬਰਸ
 ਨਅੰ॥੨੯॥੨੯॥ਮਦੇਖਾ॥ਘਿਓਸੁਨਿਕੈਤਿਹਬਤਨਿ
 ਸਚਗਜੀਅਪਨੇਅਤਿਕੋਪੁਭਰਿਓ॥ਅਸਿਲੈਤਿ
 ਹੰਸਮੁਹੰਅਇਅਹਿਓਸਕਤੇਸਬਲੀਨਹਨੇਕ
 ਰਹਿਓ॥ਬਹੁਰੇਪੁਕੈਅੰਤਹਿਪਿਅਨਭਯੋਨਭਮੈ
 ਪ੍ਰਗਟਿਓਮੁਖਤੋਓਚਰਿਓਅਬੋਤਹਿਸੰਘਾਤੋ
 ਪਲਮੈਪਨੁਬਨਸੰਭਾਰਿਕੈਪਨਧਰਿਓ॥੩੦॥੩੦॥
 ॥ਬਨਨਕੀਬਰਖਕਰਤਨਭਤੋਓਤਹਿਓਕੁਗਪੁ
 ਨਿਅਯੋਗਨਭੁਮਿਮੈਅਪਿਕਲਰਿਓਚਰਸਰ ॥੩੧॥
 ਸਦੇਖਾ॥ਬੀਰਨਮਾਰਿਕੈਦੈਤਬਲੀਅਪੁਨੇਚਿਤ
 ਮੈਅਤਹੀਹਗਭਿਓ॥ਹੀਤਜਿਸੰਕਨਿਸੰਕਤਬੈਸ

ਇ

ਕੋਸਸੰਘਾਧੇਕੁੰਉ ਸਾਖਿਓ॥ ਜਿਉਚਪਲਾਦ
 ਮੈਕਚਮਕਿਓਬਰਚੰਪਲੀਯੋਕਸੈਕਸਿਓ॥ ਸੇ
 ਘਪਰਿਓਗਿਰੁਉਪਗਜਿਉਸਗਜਲਕਰਲਨਤਿਉ
 ਬਰਖਿਓ॥ ੨੧੧॥ ਸੋਰਠਾ॥ ਪਗਨਟਰਿਓਬਰਚੀਰ
 ਸਕਤਸਿੰਘਪੁਜਕੂਰੋਤਾਅਚਲਗਹਿਓਗਨਪੀਰ
 ਜਿਉਅੰਗਵਰਵਨਸਭਾ॥ ੨੧੨॥ ਸਵੇਯਾ॥ ਭਾਜਤਨ
 ਹਿਨਮਾਧਵਤੋਸਕਤੋਸਮਾਧਬਲਵਤਸੰਭਾਰਿਓ॥
 ਜਾਲਜਿਤੋਅਰਿਕੋਸਕਤਬਹੀਅਗਨਖੁਪਸਬ
 ਪੁਜਰਿਓਪਨਲਯੋਪਨਬਨਰਿਸਾਇਕੈਕੂਰਪੁਜਾ
 ਸਿਰਕਾਟਿਉਤਰਿਓਅੰਸੋਹਿਓਗਿਪੁਜਿਉਮਘ
 ਵਬਲੁਕੈਬ੍ਰਤਸੁਮੈਤਸੰਘਾਧਿਓ॥ ੨੧੩॥ ਵਿਰਮਾ
 ਸਕਤਸਿੰਘਜਬਕੂਰਪੁਜਮਰਿਓਭੂਮਿਗਿਰਾਇ॥
 ਜਿਉਬਰਖਰਿਤੁਕੇਸਮੈਧੋਰਪੋਰਅਰਾਇ॥ ੨੧੪॥ ਸ
 ਵੇਯਾ॥ ਕੰਕਪੁਜਾਨਿਜੁਭੁਤਨਿਹਾਗਿਹਿਓਤਬਹੀ
 ਰਿਸੈਕਬਹੁਧਯੋਵਤਕੀਏਕਈਜੋਜਨਲਉਗਿਰ
 ਸੋਤਿਹੰਅਪਨੇਰੁਪਬਨਾਇਓਗੋਮਕੀਏਤਰੁਸੇਤ
 ਨਮੈਕਰਮਖੁਪਯੋਗਨਭੂਮਹਿਅਯੋਸੀਸਕਤੋਸ
 ਤਨਿਓਕਰਚੰਪਸੁਏਕਹੀਬਨਸਿਉਮਰਿਗਿਰਾਯਾ
 ੨੧੫॥ ਸਵੇਯਾ॥ ਵੈਤਚਮੁਪਤਿਓਛੋਤੋਤਹੰਸੋਚਕੈ
 ਨਿਪਉਪਰਧਯੋਰਛਸਸੈਨਅਛੁਤਨੈਅਪੁਨਮ
 ਨਮੈਅਤਿਕੋਪੁਬਛੋਯਾਬਨਬਨਾਇਚਕਿਓਗਨਕੈ

ਤਿਹੰ ਅਪੁਨਾ ਮਕਰੁ ਪਕਰੇ ॥ ਅੰਸੇ ਚਲਿਓ ਅੰਕਿ
 ਬਧੈ ਕੰਮਨੈ ਸਾਵਨ ਕੈ ਉਨੈ ਘਨ ਅੰਯੋ ॥ ੨੨ ॥ ਸੰ
 ॥ ॥ ਹੋਰ ਚਮੁੰ ਬਹੁ ਸਤ੍ਰਨ ਕੀ ਸਕਤੋ ਸਬ ਲੀ ਮੰਰ
 ਸੁਭ ਯੋਯੋ ॥ ਧੀਰਜ ਬੀਧਿ ਅਯੋਧਨ ਮੰਝ ਸਰਾਸਨ
 ਬਨ ਸੁਪਨ ਲਯੋਯੋ ॥ ਤਸ ਸੰਬੈ ਤਜਿ ਕੈ ਲਜਿ ਕੈ
 ਅਰਿਕੇ ਰਲੇ ਕੇ ਸਮੁੰ ਹੀ ਗਯੋਯੋ ॥ ਰਨ ਵੇ ਮੇਘ ਬਿ
 ਡਰਨੇ ਕਰਨ ਮੈ ਮੰਨੀ ਗਸ ਮੀਰ ਭਯੋਯੋ ॥ ੨੩ ॥ ਸੰ
 ॥ ॥ ਤਬ ਅੰਤ ਗਧਿ ਅਨਕਰੁ ਪਭਯੋਨ ਤਮੈ ਜਿਹੰ
 ਜਾਇ ਕੈ ਬੈਨ ਉਚੇਗਾ ॥ ਜੈ ਤਕ ਹੰਮ ਤੰਤ ਜਿ ਕੈ ਗਜ
 ਬਜ ਅਨੇਕ ਅਕਸ ਤੰਡੇਗਾ ॥ ਰੁਖ ਪਖਾਨ ਰਬੀਰ ਬੀਸਿ
 ਘਧਰਾਧਰੀ ਛਮਤ ਅਹਿਕ ਗਾ ॥ ਅਨਿਪੇਰਨ ਭੁਮ
 ਮੈ ਜੋ ਸੰਭੁ ਪਬ ਚਿਓ ਸਿਰੇ ਰਾ ਬਿਮੋ ॥ ੨੪ ॥ ਸੰ
 ॥ ॥ ਜੇਤ ਕਡਾ ਰਿਦੈ ਨਿਪ ਪੰਗਿ ਰੇਤੋ ਸੰਕਤੋ ਸਬ ਲੀ
 ਤਿਹੰ ਓਗਿ ਸਿਧੇਗਾ ॥ ਪਨ ਕ੍ਰਿਪਾਨ ਲਏ ਬਲ ਵਨ ਸੁ
 ਘਾਇ ਲਏ ਕਕੋਰਿ ਕਮੋਗਾ ॥ ਦੈਤ ਚਮੁੰਨ ਬਸਤ
 ਕਛੁ ਅਪੁਨੇ ਛਲਾ ਛਿੰਨ ਕੈ ਸਬ ਹੰਗਾ ॥ ੨੫ ॥ ਸੰ
 ॥ ॥ ਨਿਪਨੇ ਬਹੁੰ ਰਧਨ ਬਨ ਲਯੋਗਿ ਸਿਸ ਬਕੁ ਰੁਪਕੇ
 ਬੀਰ ਹੰਗਾ ॥ ਜੇਉ ਜੀਵਤ ਬਕਰਾ ਘੁਪ ਲੈ ਅਗਰਿ
 ਪਰੇ ਬਰ ਬੀਰ ਘੰਗਾ ॥ ਜੇਉ ਅਨਲੇ ਗੋਬਿਨੁ ਪ੍ਰਨ ਕਰੇ
 ਗੁਪਿ ਰਛ ਲੈ ਕੈ ਉਸੰਨ ਸੰਗਾ ॥ ਮਨ ਯੋਉ ਪਮ ਉਪਾ
 ਜੀਰਿ ਤੁਰਾ ਜਸ ਮੈਦੁ ਮਕਿ ਸੁਕਲ ਲਬਨੇ ॥ ੨੬ ॥

ਤਕ ਬਨਨ ਮਥਾ ਨਿਵੰਗਾ ॥ ਜਰ ਜਨੀ ਰਰ ਰੇਤੋ

੨੩੫॥ ਸਕਤਸਿੰਘਤਿਹਸਮਗੈਬਹੁਰਸਸਤਸੰਭਾ
 ਗਾਅਸੁਗੈਨਮੈਰਦਪ੍ਰਬਲਤੋਬਹੁਦੇਸੰਘਗਾ॥੨
 ੧॥੫੬੫॥ ਬਿਕ੍ਰਿਤਨਨਾਮਕੁਰੂਪਕੈਬੰਧਵੇਕਪ
 ਭੋਖੇਅਸਿਪਾਨਗਹਿਓ।ਕਬਿਗਮਕਹੈਗਨਮੈਤਿਹਕੈ
 ਮਨਪੈਅਗਿਕਬਧਬੋਕੈਚਹਿਓ।ਸੁਪਵਾਇਕੈਸਿੰ
 ਵਨਅਯੋਤਹੰਨਦਰਿਓਵਹੁਜੁਧੀਕੈਉਮਹਿਓ।ਸੁ
 ਨਿਸਕਤੋਸਸੰਭਾਗਿਸੰਘਾਤਹੰਤੁਮਕੈਇਹਭੰਤੋ
 ਕਹਿਓ॥੨੮॥੨੭॥ ਸਕਤਸਿੰਘਜਿਉਬਚਨ
 ਸੁਨਿਬਗਛੀਲਈਉਠਾਇ।ਚਪਲਚਮਕੀਘਨ
 ਮਨੈਅਗਿਤਕਿਦਈਚਲਾਇ॥੨੮॥੫੬੫॥ ਲਾਗਿ
 ਗਈਬਿਕ੍ਰਤਨਨਕੈਉਰਚੀਕੈਤਤਨਪਾਗਈ॥ਜਿ
 ਹਉਪਰਿਕੰਚਨਕੀਸਬਅਕ੍ਰਿਤਹੈਸਬਕੈਉਲੇ
 ਹਮਈ।ਚਮਕੈਉਰਭੀਤਰਾਛਸਕੈਉਪਮਕਾਬਿਨੈ
 ਕਹੀਏਕਨਈ॥ਮਨੈਗੁਬਿਚਕੈਪੁਰਬਕੈਮਕਉ
 ਸੁਗਜਕੀਕਰਲੀਲਲਈ॥੨੯॥੨੭॥ ਓਰਬਗਛੀ
 ਕੋਲਗਤਹੀਪ੍ਰਾਤੋਜੇਬਲਵਨਾ।ਸਬੈਤਨੋਕੇਮ
 ਨਭਹਿਓਹਕੀਓਬਖਾਨਾ॥੨੯॥੨੭॥ ਬਿਕ੍ਰਤਨ
 ਨਜਬਮਹਿਯੋਸਕਤਸਿੰਘਰਨਧੀਗਸਿਕੁਰੂਪਅ
 ਵਿਲੋਕਿਕੈਸਹਿਤਸਕਿਓਦੁਖਚੀਗਾ॥੨੯॥੫੬੫॥
 ॥ਬਿਕ੍ਰਤਨਨੋਕੇਬਧਧੋਖਿਕੁਰੂਪੁਸਕਲੋਕੈਪ੍ਰੇਮ
 ਕਸਤੋਅਯੋ॥ਬਨਕਮਨਕ੍ਰਿਪਾਨਗਰਗਹਿਕੈਨਿਰੁ

ਪਾਨਮੈ ਜੁ ਧੁਮ ਚੋ ਯੋ॥ ਸ੍ਰੀ ਸਕਤੋ ਸਬ ਡੇ ਪਨੁ ਤਾ ਨਿਕੈ
 ਬਾਨ ਮਹਾ ਅਗਿ ਗੀਵ ਲਗਾ ਯੋ॥ ਸ੍ਰੀ ਸੁਪਰਿਓ ਕਟਿਕੈ
 ਧਰਨੀ ਸੁਕ ਬੰਧ ਲਏ ਅਸਿ ਕੋ ਰਨ ਧਾਯੋ॥ ੨੬੩॥ ਚੰਦ੍ਰ
 ਮਾ ਸਕਤੀ ਸਿੰਘ ਕਸਾ ਮੁਹੰਗਾ ਇਓ ਲੀਏ ਕਰਵਾ ਗਿਏ
 ਕਬਾਨ ਨਿਪੇ ਹਨਿ ਓਗਿ ਰਿਓ ਭੂਮਿ ਮੰਝਾ ਗਿ॥ ੨੬੪॥
 ੨੬੪॥ ਜਬ ਕੁਰੁ ਪੁਸੈ ਨਾ ਸਹਿਤ ਭੂਪਦ ਯੋ ਸੰਘ ਗਾ॥
 ਤਬ ਜਾਵ ਲਖਿ ਸਾਮਰੈ ਮੈ ਕੀਨੈ ਹਰ ਕਗਾ॥ ੨੬੫॥ ਚੰਦ੍ਰ
 ਮਾ ਬਹੁੰਤ ਲਾਗਿ ਅਗਿ ਬੀਰ ਨ ਕਹਿ ਓ ਸਿਆ ਮਸਿ
 ਉਰਾ ਮਾ ਕਉ ਨ ਲੈ ਕਹਿ ਓ ਕ੍ਰਿਸਨ ਜੁ ਸਕਤ ਸਿੰਘ
 ਜਿਹੰ ਨਾਮ॥ ੨੬੬॥ ਚੰਦ੍ਰ ਪਦ॥ ਤਬ ਹਰਿ ਜੁ ਸਬ ਸੋਇ
 ਮਕਹਿ ਓ॥ ਸਕਤ ਸਿੰਘ ਬਧ ਹਮੇ ਤੇ ਹਰਿ ਓ॥ ਇਨ
 ਅਤਿ ਹਿਤ ਸਿਉ ਚੰਡੀ ਮਨਾਈ॥ ਤੇ ਤੇ ਹਮੈ ਸੈਨ ਧਰਾ
 ਈ॥ ੨੬੭॥ ਚੰਦ੍ਰ ਮਾ॥ ਤੇ ਤੇ ਤੁਮਹੂੰ ਚੰਡੀ ਸੇਵ ਕਰੁ ਚਿ
 ਤੁਲਾਇ॥ ਜੀਤਨ ਕੇ ਬਹੁਦਾਇ ਗੀ॥ ਅਰਿ ਤਬ ਲੀਜੁ
 ਘਾਇ॥ ੨੬੮॥ ਚੰਦ੍ਰ ਮਾ॥ ਜਗਤ ਜਕੀ ਜੋ ਤੇ ਤਵ ਜਲ ਥ
 ਲਾਹੀ ਸਮਾਇ॥ ਬ੍ਰਹਮ ਬਿਸਨ ਹਰੁ ਪੁਸੈ ਤ੍ਰਿਗੁਨ ਰ
 ਹੀ ਹਰਾਇ॥ ੨੬੯॥ ਸਵੈ ਯਾ॥ ਜਕੀ ਕਲਾ ਬਰਤੈ ਜਗ
 ਮੈ ਅਰੁ ਜਕੀ ਕਲਾ ਬਰਤੁ ਪਨ ਮੈ॥ ਅਬ ਜਕੀ ਕਲਾ
 ਬਿਮਲ ਹਰਿ ਕੇ ਕਮਲ ਪਤਿ ਕੇ ਕਮਲਾਤ ਨ ਮੈ॥ ਧੁਨਿ
 ਜਕੀ ਕਲਾ॥ ਹਰੁ ਖਨ ਮੈ ਸਸਿ ਪੁਖਨ ਮੈ ਮਘ ਵਧਾਨ
 ਮੈ॥ ਤੁਮਹੂੰ ਜੋ ਨੀਤ ਵਾਨੀ ਕਲਾ ਜਗਮਾਨੀ ਕੋ ਧਿਆਨ

ਕਰਮਨਮੋ॥ ੩੦॥ ਦੇਹਗਾਸਕਤਸਿੰਘਬਰਸਕਤਿਸੇ
 ਮਗਿਲੋਯੇਬਲਵਨਾਤਹੀਕਿਪਰਸਾਦਿਤੇਗਨਜੀ
 ਤਤਨਹੀਹਨਾ॥ ੩੧॥ ਦੇਹਗਾਸਿਵਸੁਗਜਸਸਿਸਰੀ
 ਪਤਿਬਿਸੁਨਬ੍ਰਹਮਸੁਰਕਇਜੇਇਹੋਸੰਮਿਸਕੈਲ
 ਰੋਜੀਤਿਨਜੈਹੋਸੇਇ॥ ੩੨॥ ਸਵਣਗਾਜਿਹਰਿਅਇ
 ਭਿਗੈਇਹੋਸੰਮਿਸ ਰੇਖਤਹੋਬਲ੍ਹਹੋਤਿਨਮੋ॥ ਚਤੁਰਨ
 ਨੇਮੋਰਖਡੰਨਗਾਬੇਸਨਘਨੰਬਲ੍ਹਹੋਸੁਕਹਿਭਜਨ
 ਮੋ॥ ਪੁਨਿਭੁਪਾਤੋਸਾਚਸੁਰਦਿਕੋਹੋਗਨਤੀਕਿਨਮੋ॥ ਜ
 ਦੁਬੀਕਹਿਭੇਸਬੀਰਨੇਸੋਸੁਇਤੇਬਲ੍ਹਪਧਰ
 ਇਨਮੋ॥ ੩੩॥ ਸਵਣਗਾ॥ ਜੁਧਕਰੰਤੁਮਜਹੁਉਤੈਇਤ
 ਹੀਭਵਨੀਕੋਜਪੁਜਪੈਭਾ॥ ਐਸਕਹਿਭਜਦੁਬੀਰ
 ਅਬੈਅਤਿਹੀਹਿਤਭਵਤੋਥਪਥਪੈਭਾ॥ ਹੁਇਕੈਪ੍ਰ
 ਤੰਛਕੈਹੋਬਰਮਗਹੋਨੇਸਤਿਕੈਸਾਇਹੋਬਲ੍ਹਹੋ॥ ਭਉ
 ਚਕਿਕੈਅਪੁਨਰਥਮੈਅਬਹੀਗਨਮੋ॥ ਇਹੋਕੋਬਧਕੋ
 ਹੋ॥ ੩੪॥ ਸਵਣਗਾ॥ ਬੀਰਪਠੋਜਦੁਬੀਰਉਤੈ॥ ਇਤਪੁਮਿ
 ਮੋਬੈਤਸਿਵਜਪੁਕੀਨੋ॥ ਅਭਿਰਦੈਸੁਧਿਛਾਂਡਿਸ
 ਬੈਤਬਤਹੋਕੇਧਿਆਨਬੇਖੇਮਨੁਰੀਨੋ॥ ਚੰਡਿਤਬੈ
 ਪਰਤੰਛਭਈਬਰਮੰਗਹੁਜੁਮਨਮੈਜੋਈਚੰਨੋ॥ ਯਾ
 ਆਰੇਅਜਹਨੋਰਨਮੈਘਨੰਸਿਅਮਾਜੁਮਾਗਿਤਹੋਬ
 ਹੁਲੀਨੋ॥ ੩੫॥ ਸਵਣਗਾ॥ ਭੋਬਰਪਾਇਚਕਿਬਰਥਪੈ
 ਹਰਿਜੁਮਨਬੀਚਪ੍ਰਸੰਨਭਯੋਜਪੁਕੈਜੁਭਵਨੀਕੋਰ

ਹਰਿਮੰਦਰ
 ਸਾਹਿਬ

ਮੁਕੈ ਅਗਿ ਮਾਨ ਕੋ ਬਹਾਮੀ ਗਿ ਲੋਯੋ ਸਾ ਬਾਮੁ
 ਧੁਲੈ ਬਗ ਚੀਰ ਬਲੀ ਧੁ ਕੇ ਸਾ ਮੁਹ ਤੋ ਜ ਦੁ ਬੀ ਗਾ
 ॥ ਮਨ ਜੀ ਤਿ ਕੇ ਮੁਕੁਰ ਜ ਤਹਿ ਓਹੁ ਤੋ ਖਾ ਬਰੇ ਤੋ
 ਪਜਿ ਉਸੁਨੇ ॥ ੩੦੬ ॥ ਦੋਹਰਾ ॥ ਸਕਤ ਸਿੰਘ ਉਤਸ
 ਮ ਮੈ ਬਹੁਤ ਹਨਿ ਬ ਬਹੁ ਸੁਗਾਤ ਬਹੀ ਤਿਨ ਕੇ ਤਨ
 ਨ ਸਿਉ ਭੁ ਮਿਹੀ ਭਗਿ ਪੁਗਾ ॥ ੩੦੭ ॥ ਸਵੈ ॥ ਜੁ ਧੁ ਕ
 ਮੇ ਸਕਤੇ ਸ ਬਲੀ ਤੇ ਹੰਤ ਹਰੇ ਆਇ ਕੈ ਰੂਪ ਦਿਖਾ
 ਇਥਾ ਜਤ ਕਹੰਗੁ ਗੇ ਥਿਹੈ ਅਬ ਹੰਤ ਮਪੈ ਬ
 ਥੁ ਕੈ ਇਤ ਆਇ ਗਿ ਕੋ ਪਿੰਗਵ ਕਰ ਲੈ ਘਨ ਸਿ
 ਅਮ ਸੁੰਸੁ ਤੁ ਕੇ ਸੀ ਸਪੈ ਘਾਇ ਲਗਾਇ ਗਿ ਪ੍ਰਾਨ
 ਤਜਿ ਓ ਮਨ ਚੰਡਿ ਭਜਿ ਉਤਿ ਹੰਕੇ ਤਨੁ ਲੈ ਸਿਵ
 ਕੇ ਗੁਨ ਗਾਇ ॥ ੩੦੮ ॥ ਸਵੈ ॥ ਪ੍ਰਾਨ ਚਲੇ ਤਿਹ
 ਕੇ ਜ ਬਹੀ ਤ ਬਹੀ ਤਨੁ ਚੰਡਿ ਕੇ ਲੇ ਕਪਧਾਰਿਥਾ
 ਸੁਮਾਇ ਦੁ ਮਨ ਦਿਕ ਜੇ ਸੁਹਾ ਮਿਲਿ ਕੇ ਜ ਸੁਤ
 ਹਿਉ ਚਾਰਿਥਾ ਅਸੇਨ ਅਗੇ ਲਗਿ ਓਹਨ ਮੈ ਕਉ
 ਆਪੁ ਨੀ ਬੈਸ ਮੈ ਨਹਿ ਨਹਿ ਓਹਾ ਸੀ ਸਕਤੇ ਸ ਬ
 ਲੀ ਪਤਿ ਹੋਹਿ ਸੇ ਲਾਗੈ ਪਹਲੇ ਕਸੁ ਧਾਰਿਥਾ ॥ ੩੦੯ ॥
 ॥ ਚਰਿਤਾ ॥ ਜ ਬਹਿ ਚੰਡਿ ਕੇ ਹਰਿ ਬਰ ਪਯੋ ॥ ਸਕ
 ਤ ਸਿੰਘ ਕੋ ਮਾਗਿ ਗਯੋ ॥ ਅਉਰ ਸੁੰਤ ਬਹੁ ਗੇ ਏ ਪਰ
 ਈ ॥ ਗਵਿਨਿ ਹਰਿ ਜਿਉ ਤਮਨ ਹਈ ॥ ੩੧੦ ॥ ਦੋਹਰਾ ॥
 ਅਸਮ ਸਿੰਘ ਜਮ ਸਿੰਘ ਪੁਨਿ ਇੰਦ੍ਰ ਸਿੰਘ ਬਲਵ

ਨਾ ਅਭੈ ਸਿੰਘ ਅਰੁ ਇਛਾ ਸਿੰਘ ਬੇਰੁ ਖੀ ॥ ਸੁਗਰਿਆ ॥
 ਨ॥ ੩੧॥ ॥ ਦੁਹਰਾ ॥ ਚਮੁਤੀ ਭੁਪਨ ਲਖਾ ਚਲੈ ਜੁਧ ਕੇ
 ਕਜਾ ॥ ਮਹਿ ਕਰਪ ਚਹੁ ਕੋਠ ਅਬਜੀਤ ਹੀ ॥ ਬ੍ਰਜਰਾ ॥
 ਜ॥ ੩੨॥ ॥ ਦੁਹਰਾ ॥ ਉਤਲੈ ਮਛੁ ਪੈਲੈ ਸਬੰ ਅਏ ਕੋਪ
 ਬਛਾਇ ॥ ਇਤ ਤੋਹਿ ਸਮੁਹੈ ਭਏ ॥ ਅੰਦਰ ਸੀਘ੍ਰ ਪ
 ਵਾਇ ॥ ੩੧੩॥ ॥ ਸਵਾ ॥ ਸੁਭੇਟ ਸਮੁਹ ਬਲਵੰਤ ਤਬ
 ਜਦੁ ਬੀਰੁ ਤੇਵਹੁ ਅਗਹੀਯੋ ਯੋਧਾ ॥ ਚਹੀ ਬਨ ਬੇਰੁ
 ਧਨੁ ਤਨਿ ਕੈ ਕੋਪੁ ਬਛਾਇ ॥ ਕੇਸ ਮਹਿ ਅਯੋਯੋ ਏਕਹੀ
 ਏਕੁ ਹਨਿ ਓਸੁ ਪ੍ਰਚਨ ਭੁਪਤਿ ਕੋ ॥ ਤਿਹ ਮਹਿ ਗਿਰਾਯੋ ॥
 ਤੁਲਜਿ ਉਜਰਿ ਦੇਖਿ ਪੁਪਾ ਚਮਨ ਨਿਪਾ ॥ ਚਮੁ ਬੇ
 ਖਬਨੇ ਯੋ ॥ ੩੧੪॥ ॥ ਦੁਹਰਾ ॥ ਸੁਭਟ ਸਿੰਘ ਰੁਪਿ ਸਮਰਮੈ
 ਕੀਖ ਪ੍ਰਚੰਡ ਬਲਜ ਸਾਨਰ ਪਤਿ ਅਏ ਪ੍ਰਚ ਬਰਕੀ
 ਨਤਿ ਨੇਕੇ ਨਾਸ ॥ ੩੧੫॥ ॥ ਦੁਹਰਾ ॥ ਅਉਰੁ ਭੁਪਰ ਸੇਕੇ ਪ
 ਕੈਧਾਏ ਸੰਗੈ ਲੈ ਬੀਗਾ ॥ ਜੁਧ ਬਿਖੈ ਰੁਮਰ ਬੇਰੁ ਮਹਾ
 ਰਥੀਰਨ ਧੀਗਾ ॥ ੩੧੬॥ ॥ ਸਵਾ ॥ ਮਾਵਤ ਹੀ ਮਿਲਿ ਕੈ
 ਸਬੁ ਹੀ ਨਿਰਾਸੀ ॥ ਸੁਭੇਟ ਸੇਕ ਬਨ ਚਲੇ ਏਨੈ ਨਿਹੈ
 ਹੀ ਸੋਊ ਹਰਿ ਬੀਰੁ ਲੀਓ ਧਨ ਬਨ ਸੈਕਾ ॥ ਟਿਗਿ ਰੇ ਏ ॥ ਓਤ
 ਗੰਧਿ ਕੇ ਸੀਸ ਕਟਿ ਓਤ ਨਉ ਜਲਾ ਸਿੰਘ ਕਟਪਾਇ
 ਲਾਗੇ ॥ ਓਚ ਮਸਿੰਘ ਹਨਿ ਓਚ ਹੋਰ ਅਮਿਲੈ ਸਿੰਘ
 ਸੰਕਰ ਕੋ ਪਕੈਧਾਏ ॥ ੩੧੭॥ ॥ ਦੁਹਰਾ ॥ ਓਜ ਸਿੰਘ ਅਉਰੁ
 ਟਾਸਿੰਘ ਉਧ ਸਿੰਘ ਕੋ ਮਹਿ ॥ ਉਚ ਮਸਿੰਘ ਕੋ ਬਧਕੀ

ਯੋਓਤਮ ਸੰਘ ਸੰਘਾਰੀ ॥੩੧॥ ਰਹਾਉ ॥ ਭੁਪਨਵੇ
 ਜਬਾਇਹੋਨੇਏਕਬਾਚਿਓਸੰਗ੍ਰਾਮਾਨਹੀਭਾਜਿਓ
 ਬਲਵੰਤਸੇਉਗ੍ਰਸਿੰਘਤਿਹੰਨਮ ॥੩੧॥ ਸਵਾਯਾ
 ਓਗ੍ਰਬਣੀਪਠਿਮੰਤ੍ਰਮਹਾਸ਼ਸੀਸੁਭਟੇਸਕੀਓਸੁ
 ਲਯੋਲਾਗਿਓਯੋਤਿਹੰਕੇਉਗ੍ਰਸੰਬਸਕੈਤਨੋਭਰਿ
 ਕੈਪਰਪਰਯੋਭੁਮਿਪਾਗਿਓਮਰਿਚਾਨਲਗਤਿਹੰ
 ਕਜਸੁਖਿਉਕਬਿਰਾਮਸੁਨਯੋਭੁਪਹੰਨੇਕੀਏਧ
 ਪਧਨੇਜਮਨੇਉਭਯਮਨੋਨਗਡਸਯੋ ॥੩੨॥ ਰਹਾਉ
 ਇਕਮਨੋਜਸਿੰਘਨਮਜਿਹੰਬ੍ਰਹਮਜਾਤਿਬ
 ਰਬੀਗਾਉਗ੍ਰਸੈਨਪਰਸੰਚਲਿਓਮਹਾਰਬੀਰਨਧੀਰ
 ॥੩੨॥ ਸਵਾਯਾ ॥ ਜਾਰਵਾਵਤਪੋਖਿਬਲੀਅ
 ਰਿਬੀਰਮਹਾਰਧੀਰਸੰਭਾਰਿਓਲੋਹਮਈਗੁਰਓ
 ਬਰਛਗਾਹਿਕੈਬਲਸਿੰਓਕਰਿਕੈਪਪ੍ਰਹਾਰਿਓਲਾ
 ਗਤਸਿੰਘਮਨੋਜਹਨਿਉਤਿਹੰਪ੍ਰਨਨਲੈਜਮਧਮ
 ਪਧਾਰਿਓਮਰਿਕੈਤਹਿਲੀਓਧਨੁਬਾਨਬਲੀਬ
 ਲਕੈਬਲਕੈਲਲਕਾਰਿਓ ॥੩੩॥ ਸਵਾਯਾ ॥ ਆ
 ਵਤਸੰਤ੍ਰਹਿਪੋਖਿਹਲਾਯੁਧੋਕੈਪਕੀਓਗਹਿਮੁਸਲ
 ਧੋਯੋਆਪਸਮੈਬਛੁੰਤਅਗੈਉਗ੍ਰਮਕਹੈਅਤਿ
 ਜੁਧਮਚਯੋਉਗ੍ਰਨੇਸਕੈਲਾਗਿਗਯੋਸਿਰਮੁਸ
 ਲਰਵਬਚਵਨਅਯੋਭੁਮਿਗਿਰਿਓਮਰਿਕੈਜ
 ਬਹੀਮੁਸਲੀਅਪੁਨਤਬਸੰਖਬਜਯੋ ॥੩੩॥

ਦੁਗਾਰ ਸਬੁ ਪਨ ਅਵਲ ਕਿਓ ਉਗ੍ਹਨਿ ਓ ਬਰਬੰ
 ਗਾ ਜੁੰਧਕ ਜਾ ਅਵਤਭਏ ਜਿਹੋ ਬਲ ਭੁਜਾ ਪ੍ਰਚੰਡ
 ॥੩੨੪॥ ਸਵਣਾ ਸਿੰਘ ਅਨੁਪ ਅਪੁਰਬ ਸਿੰਘ ਚ
 ਲੈ ਰਨ ਕੀ ਮਨੋਰਸ ਬਛੋ ॥ ਅਗੇ ਹੁਇ ਕਚਨ ਸਿੰਘ
 ਚਲਿ ਓ ਬਲ ਅਵਤ ਕੋ ਤ ਕਿ ਕੈ ਸੁਰਲਯੋ ॥ ਸਿੰ
 ਦਨੁ ਤੋਂ ਗਿਰਿ ਓ ਬਿਨ ਪ੍ਰਨੁ ਹੁਇ ਜੋ ਤਿ ਸੁਰੁ ਪਤੰਠ
 ਹਰਯੋ ॥ ਬਾਨ ਕੀ ਪੈਰੀ ਮਨ ਲਖਿ ਓ ਛਲ ਭਾਨ ਅ
 ਕਾ ਸਤੋਂ ਭੁਮਿ ਗਿਰਯੋ ॥੩੨੫॥ ਦੁਗਾਰ ਕਪ ਸਿੰਘ ਅ
 ਰੁਕੇਟ ਸਿੰਘ ਲੋਹ ਸਿੰਘ ਰਨ ਧੀ ਗਾ ਸਿੰਘ ਅਪੁਰਬ
 ਹਨਿ ਦੇ ਯੋ ਮਹਾ ਬੀਬਾ ਬੀਗਾ ॥੩੨੬॥ ਚਉਪਈ ॥ ਕ
 ਰ ਸਿੰਘ ਕੋ ਤ ਬਬ ਪਕਯੋ ॥ ਕਮਲਾ ਸਿੰਘ ਕੋ ਬਨ
 ਲਗਯੋ ॥ ਬੇਗਤ ਹਿਜ ਮਧ ਮਧ ਠਯੋ ॥੩੨੭॥ ਚਉ
 ਪਈ ॥ ਪੁਨਿ ਕਨਕ ਚਲ ਸਿੰਘ ਸੰਘਾ ਰਿਓ ਅਨੁ
 ਪ ਸਿੰਘ ਰਨ ਤੋਂ ਨਹੀ ਹਰਿ ਓ ਬਲ ਕੈ ਅਨਿਸ੍ਰਮ ਹ
 ਭਯੋ ॥ ਇਤ ਤੋਂ ਰਾਮ ਓ ਗਤਿ ਹੋ ਗਯੋ ॥੩੨੮॥ ਦੁਗਾਰ ਸਿ
 ਘ ਅਨੁਪ ਮਮਤਿ ਬਲੀ ਬਲ ਸਿਉ ਲਾਗਿ ਓ ਰਿਸਾਇ
 ॥ ਬਹੁ ਰਿਬ੍ਹ ਮਭਟ ਜੁੰਧਕ ਗਿਜ ਮਪੁਰ ਏ ਪਠਾਇ
 ॥੩੨੯॥ ਸਵਣਾ ਸਿੰਘ ਕਿਤਾ ਸਸੁ ਅਹਵ ਮੈ ਕਬਿ
 ਰਾਮ ਕੋ ਰਿਸਿ ਕੈ ਅਤਿ ਧਯੋ ॥ ਅਹਿ ਕੈ ਸਿੰਘ ਅਨੁਪ
 ਹਿ ਸਿਉ ਰਗ ਮੈ ਅਸਿ ਲੈਤ ਬਜੁੰਧ ਮਚੋ ਯੋ ॥ ਤਨਿ
 ਲਯੋ ਪਨੁ ਬਾਨ ਮਹਾ ਬਰਕ ਉਗ੍ਹ ਸਿੰਘ ਅਨੁਪ ਕਲਾ

ਧੁਨਿ ਹਨਿ ਰਯੋ ॥ ਬ੍ਰਹਮ ਸਿੰਘ ਕ

ਆਲਾਗਤਪ੍ਰਾਨਚਲਿਓਤਬਹੀਰਵਿਮੰਡਲਭੇ
 ਰਕੇਪਧਪਧੇਯੋ॥੩੩॥**ਸਵਯੰ**॥ਇਸਹਸਿੰਘਸਕੰ
 ਧਬਲੀਸੁਅਯੋਧਨਮੈਂ॥੪੦॥ਉਪਰਾਏਯੋਧਿਕ੍ਰਿ
 ਤਸਹਸਿੰਘਤਬਸਹਤੀਛਨਅਵਤਤਹਿਲਗੇਏ
 ॥ਚੰਦ੍ਰਕਬਨਲਗਤਿਹੰਦੇਦੁੱਕੇਸਿਰਕਾਟਿਕੈਭੁਮਿ
 ਗਿਰੇਏ॥ਯਿਉਉਪਮਉਪਜੀਮਨਮੈਂਮੈਂਮੁਤਨਕ
 ਘਰੰਧਰਿਆਏ॥੩੩॥**ਛੰਪ**॥ਕਰਮਸਿੰਘਜੈਸਿ
 ਘਅੰਭਟਰਨਮੈਂਅਏਜਲਪਸਿੰਘਅਗਜ
 ਸਿੰਘਅਤਿਕੇਪਬਛੇਏ॥ਜਗਤਸਿੰਘਨਿਪਧੰ
 ਚਮਹੁਸੁਰੇਸੁੰਦਰਬਗਾਤਮਲਕਕਿੰਯੋਸੰਗ੍ਰਮਘਨੇ
 ਮੋਰੇਜਰਵਨਗਤਬਸਸਤ੍ਰਕ੍ਰਿਤਸਤ੍ਰਸਿੰਘਗ
 ਹਿਚਤੁਰਭੁਪਮਿਛਤਕਕੀ॥ਇਕਜਗਤਸਿੰਘਜੀ
 ਵਤਬਚਿਯੋਛੰਤਪਨਤ੍ਰਿੰਤਧਰਿਓਏ॥੩੩॥**ਛੰ**
 ਤਪਈ॥ਕਰਮਸਿੰਘਜਲਪਸਿੰਘਧੇਏ॥ਗਜਸਿੰ
 ਘਜੈਸਿੰਘਜਾਏ॥ਜਗਤਸਿੰਘਅਤਿਗਰਬ
 ਜਕੀਨੋ॥ਤਤੋਕਲਧੇਰਿਗਨਰੀਨੋ॥੩੩॥**ਦਰਗ**॥
 ਕਰਮਸਿੰਘਜਲਪਸਿੰਘਗਜਸਿੰਘਬਰਬੀਗ
 ਜੈਸਿੰਘਸਹਿਤਕ੍ਰਿਤਸਸਿੰਘਹਨੇਚਰਿਗਨਧੀਰ
 ॥੩੩॥**ਸਵਯੰ**॥ਸਿੰਘਕ੍ਰਿਤਸਅਯੋਧਨਮੈਂਹਰਿ
 ਕੀਰਿਸਿਕੇਨਿਪਚਰਿਸੰਘੇਗਾਅਉਹਨੇਸਬਨੇਤ
 ਬਨੇਜਦੁਬੀਰਘਨੇਜਮੇਲੇਕਸਿਧੇਗਾਜਇਭਿਭਿ

ਜਗਤੇ ਸਬਲੀ ਸੰਨਾ ਪਨੇ ਬਾਨਕ ਮਨ ਸੰਤੋਗਾ ਅਉ
 ਗਜਿਤਗਨਠ ਛੇਤੁ ਤੇਰੇ ਪਿਤਿ ਨੇ ਸਗਲ ਪ੍ਰਭੋਗਾ ॥
 ੩੩੫ ॥ ਸਵੇਯਾ ਮਹਿ ਬਿਦਮਿਦੇ ਯੇਰ ਲੋਕ ਬਹੁਰੇ
 ਕਰਮੈ ਕਰਵ ਸੰਤਾ ਗਿਯੋ ਪਾਇ ਕੈ ਜਾਇ ਕੈ ਆਇ ਅਉ
 ਥਿਜਗਤੇ ਸਕੇ ਸੀ ਸਦੁ ਪ੍ਰਭ ਪ੍ਰਭਿ ਆਇ ਪ੍ਰਭ ਪ੍ਰਭਿ
 ਭੂਮਿ ਗਿਰਿਭ ਬਤੋ ਤਿਹ ਕੋ ਕਬਿਭ ਵ ਬਿਚਾਰਿਭਿ ਮ
 ਨੇ ਪ੍ਰਭ ਕੇ ਉਪਗਲ ਪੈ ਬੀਜ ਪਰੀਤਿ ਹੁੰਦੁ ਇਕ ਰਿਭ
 ਰਿਭਿ ਮ ੩੩੬ ॥ ਦੁਹਰਾ ਕਠਿਨ ਸਿੰਘ ਪ੍ਰਭਿ ਕਰਕੇ ਤੇ ਅ
 ਯੋਧ ਪ੍ਰਭ ਇਮੰਤਿ ਦੁਹਰ ਜਿਉ ਸਿੰਘ ਪੈ ਆਵਤ
 ਕਪ ਬਛਾਇ ॥ ੩੩੭ ॥ ਸਵੇਯਾ ਅਵਤ ਹੋ ਪ੍ਰਭਿ ਕੇ
 ਤਿਹ ਪ੍ਰਿਸੁ ਏਕ ਹੀ ਬਨਕੇ ਸੰਗ ਸੰਘ ਰਿਭਿ ਅਉਗਿ
 ਤੇਰਲ ਸਬੁ ਤੇ ਤਿਹ ਕੋ ਪ੍ਰਭਿ ਇਕ ਬਿਖੈ ਹਨਿ ਭਰਿਭਿ
 ॥ ਬੀਰ ਪਨੇ ਜਦ ਬੀਰ ਨ ਕੋਹਿ ਕੋ ਪੈ ਕੀਸਾ ਮਕੀਭਿ
 ਗਨਿਹ ਰਿਭਿ ਆਇ ਲੋਗਨ ਡੇਹੇ ਗਿਰਨ ਠ ਛੇਕਾ ਇ
 ਹੰਤਾ ਤਿਉ ਰਿਭਿ ॥ ੩੩੮ ॥ ਸਵੇਯਾ ਤੋਹਿ ਜੁਨਿ ਸਿਕੇ
 ਅਤਿ ਹੀ ਚਲੇ ਰਾਗੀ ਅੰਨ ਕੋ ਸੁਧ ਵੇਯੋ ਪਨਲੀ
 ਯੋ ਅਸਿ ਸਿਅ ਮਸੰਤਾ ਰਿਕੇਤਾ ਹੋਕਾ ਰਕਤਾ ਕਿਚ
 ਲੋਯੋ ਸਿੰਘ ਭਿਤਾ ਸਸੁ ਛਲਾ ਲਈ ਕਰਤ ਹੀ ਕੀ
 ਓਟ ਕੇ ਵਰ ਬਚ ਯੋਯਾ ਪ੍ਰਭਿ ਕਾ ਚਿਕ੍ਰਿਤਾ ਨਿਮਿਅ
 ਨ ਤੋਰਾ ਕੇ ਕੇਤਨ ਪਾਇ ਲਗਾਯੋ ॥ ੩੩੯ ॥ ਸਵੇਯਾ ॥
 ਜੁਪ ਕੈ ਰਕਵ ਰਨਕੇ ਮਨ ਮੈ ਆਤ ਹੀ ਰਉ ਕੇ ਪੁਛਾਛ

ਏਸੀ ਹਰਿਜੁ ਅਰਿਘਾਇਲ ਕੀ ਨਿਤ ਬੈਰਿ ਕੋ ਰਿਪੁ
 ਘਾਇਲ ਗਏ॥ ਕਉ ਤਕਦੇ ਬਿਦੇ ਉਠਦੇ ਕਦਲ
 ਥਿਓ ਮਤਿ ਦੇਵ ਨ ਬੈਨ ਸੁਨਾਏ॥ ਲਗੀ ਅਵਸੁ
 ਗਰਿਸੁ ਨੈਪਲ ਸੈ ਮਧੁ ਸੈ ਅਪਸੇਤੁ ਮਧਾਏ॥ ੩੭
 ॥ ਸਵੈ ਯਾ॥ ਚਰਿ ਮਹਤ ਜੁ ਪਭਯੋ ਤਕਿ ਕੋ ਹਰਿਜੁ ਇ
 ਕਘਾਤ ਬਿਚਾਰਿਓ ਮਹਤੁ ਨਹਿ ਕਹਿਓ ਮਿਸਰੀ ਮੁ
 ਰਿਕੈ ਅਰਿਘਾਛੇ ਕੀ ਓਗਨਿ ਹਰਿਓ॥ ਐਸੇ ਹੀ ਤੀਛ ਨ ਲੈ
 ਅਸਿ ਸੀ ਹਰਿ ਸੰਤ ਕੀ ਗੀਵ ਕੇ ਉਪਰ ਝਰਿਓ॥ ਐਸੀ
 ਅਭੰਤਿ ਹਰਿ ਓਰਿਪੁ ਕੋ ਅਪੁਨੇ ਦਲ ਕੇ ਸਭ ਤਾਸੁ
 ਨਿਵਾਰਿਓ॥ ੩੮॥ ਸਵੈ ਯਾ॥ ਖਿਉ ਅਰਿ ਮਾਰਿ ਲਏ
 ਨ ਮੈ ਅਤਿ ਹੀ ਮਨ ਮੈ ਹਰਿਜੁ ਸੁਖ ਪਾਯੋ॥ ਅਪੁਨੀ ਸੈ
 ਨ ਨਿਹਰਿ ਮੁਗਰਿ ਮਹਤ ਬਲੁ ਪਾਰਿਕੈ ਸੰਖ ਬਜਾਯੋ॥
 ਸੰਤ ਸਹਾਇ ਕਸੀ ਬਿਜਨਾਇ ਕਹੈ ਸਬਲਾਇ ਕ
 ਨ ਮੁਕਤ ਯੋ॥ ਸੀ ਹਰਿ ਮਾਇ ਸੁਦੇਤ
 ਭਏ ਚਤੁਰੰਗ ਚਮੁੰਗ ਨ ਜੁਧ ਮਚਾਯੋ॥ ੩੯ ॥ ਦਰਹਾ
 ਤਿਹ ਭੁਪਤਿ ਕੋ ਮਤਿ ਪਖੜ ਗਸਿਘ ਤਿਹ ਨ ਮੁ
 ॥ ਪੈ ਗੈ ਸਮਰ ਸਮੁਦ ਬਹੁ ਮਹਾ ਰਥੀ ਬਲ ਪਾਮ॥ ੪੦
 ॥ ਦਰਹਾ॥ ਕੁਧਿ ਤੁਹੈ ਅਤਿ ਮਨ ਬਿਖੈ ਚਰਿ ਭੁਪਤਿਹ
 ਸਥਾ ਜੁਧ ਕਰਨ ਹਰਿ ਸਿਉ ਚਲੇ ਕਵਿ ਸੁਕਹੀਇ
 ਹਗਾਥਾ॥ ੪੧॥ ਛਪੈ॥ ਖੜ ਗਸਿਘ ਬਗਸਿਘ ਗਵ
 ਨ ਸਿਘ ਭੁਪ ਮਹਾ ਬਗਾਧ ਮਸਿਘ ਭਵ ਸਿਘ

ਬੋਧੇ ਬਲਵੰਤ ਜੁੱਧਕ ਗਾਰਬ ਅਨੇਕ ਸੰਗਲੀ ਏਸੁ
 ਭੁਟ ਬੁਢਾ ਜਨ ਸੰਜੁਤਾ ਰਸੁ ਜਗਗਜ ਮੰਤਰ
 ਲੇਖਨੀ ਅਗਜਿਓਗੰਜਤਾ ਮਿਟਿਯੋ ਰਿਲੀਓ ਰਿ
 ਕੰਓ ਤਿਨੁ ਸੁਕ ਬਿਗਮ ਜਸੁ ਲਾਖਿ ਕੀਓ ਆਰਿਤੁ ਪਵ
 ਸਮੈ ਘਨ ਘਟ ਜਿਉ ਘੋਰਿ ਮਨ ਨਗ ਕੰਓ ਟੀਓ ॥
 ੩੪੫ ॥ **ਦੋਹਰਾ** ॥ ਜਾਵਦ ਕੀ ਸੈਨ ਹੁਤੇ ਨਿਕ ਸੇਕੁ ਪਸੁਚਾ
 ਗਿਨ ਮਸਰ ਸਿੰਘ ਬੀਗ ਸਿੰਘ ਮਹਾ ਸਿੰਘ ਸਿੰਘ
 ਸਾਗਿ ॥ ੩੪੬ ॥ **ਦੋਹਰਾ** ॥ ਖੜਗ ਸਿੰਘ ਕੇ ਸੰਗ ਨਿਪ ਚਰਿ
 ਚਰਮ ਤਿਵੰਤਾ ਹਰਿ ਕੀ ਓਰ ਚਲੇ ਮਨ ਅਯੋਇ ਨ
 ਕੇ ਅੰਤਾ ॥ ੩੪੭ ॥ **ਦੋਹਰਾ** ॥ ਹਰਿ ਕੀ ਦਿਸੇ ਕਚਤੁ ਗਨਿ ਪ
 ਤਿਨ ਵਹੁਲੀ ਨੇ ਮਾਗਿ ਖੜਗ ਸਿੰਘ ਅਤਿ ਕੋ ਪਕ
 ਰਿਦੀ ਨੇ ਇਨ੍ਹਿ ਸੰਘਾਗਿ ॥ ੩੪੮ ॥ **ਸਵੈਯੰ** ॥ ਸ੍ਰੀ ਹਰਿ ਓ
 ਰ ਤੇ ਅਉਰ ਨੇ ਸਚ ਲੇਤਿਨ ਸੰਗ ਮਹਾ ਵਹੁਲੀ ਨੇ
 ॥ ਸੁਰਤ ਸਿੰਘ ਸੰਪੂਰਨ ਸੰਸਾਰ ਸਿੰਘ ਮਹਾ ਸਿੰਘ ਤੀ
 ਨੇ ॥ ਸ੍ਰੀ ਮਤ ਸਿੰਘ ਚਲਿਓ ਬਗ ਸਿੰਘ ਸੁਸਸਤ ਨ
 ਅਸਤ ਨ ਮੰਝ ਪਵੀਨੇ ॥ ਧਾਇ ਕੇ ਸ੍ਰੀ ਖੜਗੇ ਸੇਕੇ ਸੰਗ
 ਸੁਚਰਤੁ ਭੁਪਨ ਅਹਵ ਕੀਨੇ ॥ ੩੪੯ ॥ **ਦੋਹਰਾ** ॥ ਇਤ
 ਚਰੇ ਭੁਪਤ ਲੈ ਖੜਗ ਸਿੰਘ ਕੇ ਸੰਗਾ ਉਤਰੇ ਓਰਿ
 ਸਿਕੀਲ ਰਤ ਮਹਾ ਸੈਨ ਚਤੁਰੰਗਾ ॥ ੩੫੦ ॥ **ਦੋਹਰਾ** ॥ ਰਬੀ
 ਸੰਗ ਰਬੀ ਮਹਾ ਰਬੀ ਸੰਗ ਮਹਾ ਰਬੀ ਸੁਰ ਸਿਉ ਸੁਅਰ ਅ
 ਤੇ ਕੋ ਪਕੈ ਮਨ ਮੈ ਪੈਰ ਲਾਸਿਉ ਪੈਰ ਲਾਗਤ ਭਏ ਰਨ

ਸਿੰਘ

ਦੀ ਚਜ਼ ਹੀ ਮੈਰਾ ਖਿਓ ਮਨ ਰਾਖਿਓ ਨਗੁਰ ਨ ਮੈਸੈ
 ਥੀ ਜਮ ਰਤ ਰਵੈ ਘਨੀਰਾ ਮਕਹਿ ਮੁਸਲਾ ਤਿਸੁ
 ਲਾਬ ਨ ਚਲੈ ਤਹੀ ਛਿਨ ਮੈ। ਦਤੀ ਸਿਉ ਦਤੀ ਪਿ
 ਬਜੀ ਤੀ ਸਿਉ ਬਜੀ ਤੀ ਲਾਗਿ ਚਰਨ ਸਿਉ ਚਰਨ
 ਭਿਰਿਓ ਤਹੀ ਰਨ ਮੈ॥ ੩੪੧॥ ਸਵੈ ਆ। ਬਹੁ ਰੋਸ
 ਸਿੰਘ ਹਤਿ ਓਰਿ ਸਿਕੈ ਮਹਾ ਸਿੰਘ ਹਿਮਾ ਰਿਲਾਇ ਓਜ
 ਬਹੀ। ਪੁਨਿ ਸੁਰਤ ਸਿੰਘ ਸੁਪੁਰਨ ਸਿੰਘ ਸੁਸੁੰਦ
 ਹ ਸਿੰਘ ਹਤਿ ਓਤ ਬਹੀ। ਬਗਸੀ ਮਤ ਸਿੰਘ ਕੇ ਸੀ
 ਸਕਟਿ ਓਲਾਖਿ ਜਾਵੈ ਸੈਨ ਗਈ ਰਬਹੀ। ਨਭ
 ਮੈਗਨ ਕਿੰਨ ਰਸੀਖ ਫਗੋ ਸਕੀ ਕੀਰਤ ਗਾਵਤ ਹੈ ਸ
 ਬਹੀ॥ ੩੪੨॥ ਦੋਹਰਾ। ਛਿ ਅਬੁ ਪਤਿ ਕੈ ਛੈ ਕੀ ਓਖ
 ਫਗ ਸਿੰਘ ਬਲਧੰਮਾ ਅਉਰੋ ਬੁਪਤਿ ਤੀ ਨਿਬ
 ਰਾਇ ਲੈ ਸੰਗਾ ਮ॥ ੩੪੩॥ ਦੋਹਰਾ। ਕਰਨ ਸਿੰਘ
 ਪੁਨਿ ਅਰਨ ਸਿੰਘ ਸਿੰਘ ਬਹੁ ਨ ਸੁਕੁ ਮਠੀ। ਖੜ
 ਗ ਸਿੰਘ ਗੁਪਿਰਨ ਹਿਓ ਇਨ ਤੀ ਨਹ ਸੰਘਾਗਿ॥ ੩੪
 ੪॥ ਸਵੈ ਆ। ਮਰਿਕੈ ਬੁਧ ਬਡੇ ਰਨ ਮੈਰਾ ਸਿਕੈ ਬਹੁ
 ਧਨੁ ਬਨ ਲੀਯੋ। ਸਿਕਾ ਦਿਦੇ ਬਹੁ ਸਤ੍ਰ ਨ ਕੈ
 ਰ ਅੰਤ ਨ ਲੈ ਪੁਨਿ ਜੁੰਧ ਕੀਯੋ। ਜਿ ਮਿਰ ਵਨ ਸੈਨ ਹ
 ਤੀ ਨਿਪਾਘ ਵਤਿ ਉਰਲਾ ਮਹਿ ਬਿਰਾ ਰਿਰੀਯਾਗ
 ਨਭ ਤਪਿਸ ਚ ਸਿਗਾ ਲਾਨ ਗੀਧ ਨੇ ਜਗਿ ਨੇ ਸੁਨਿ ਅ
 ਰਾਇ ਪੀਓ॥ ੩੪੫॥ ਦੋਹਰਾ। ਖੜਗ ਸਿੰਘ ਕਰਖੜ

ਗਲੈਕੁਰਸਹਿਅਨੁਗਾਯੋਭੋਲਤਰਨਿਤਰਹੁ
 ਦੇਸਨੋਖਲਤਫਗਾ॥੩੫੬॥ਸਵਰਗਾ॥ਬਨਚੋਲੋ
 ਤਈਕੁਕਮਮਨਹੁਮੁਠਗੁਲਾਲਕੀਸੰਗਪੁਰੀ॥੬
 ਗੋਨੋਵਛਕੁਟੋ — ਬੰਦਕਨਿਗਭਰੀਕਰਮੈਪ
 ਚੁਕਗੀ॥ਸੋਨਿਭੋਪਟਬੀਗਨਕੇਤਨਮੈਸੋਨੋਪੋਰੀ
 ਕੋਕਸਰਿਭਗੀ॥ਖੋਲਤਫਗਾਮਨੋਅਹਿਮੈਨਵਲਾ
 ਸੀਲੀਏਕਰਵਰਕਟਗੀ॥੩੫੭॥ਦੇਹਗਾ॥ਖੜਕਾਸਿਧ
 ਅਤਿਲਗਤਹੈਗਸੁਰਹਿਅਨੁਗਾ॥ਗਨਚੰਚਲਾ
 ਤਅਤਿਕਰਤਮਨੋਨਦੁਅਬਡਭਗਾ॥੩੫੮॥ਸ
 ਵਰਗਾ॥ਸਰਬੀਅਪਨੋਕੋਕਹਿਕੈਸੁਪਵਇਤਹੀਰਥ
 ਨਿਤਰਿਖੈਵੈ॥ਸਸਤਪੁਰਤਸੁਗਨਪੈਮਨੋਰਥਨ
 ਕੋਕਭਿਵਲਖੈਵੈ॥ਦੁਰਤਿਮਨੋਮ੍ਰਦੰਗਾਬਜੈਕ
 ਰਵਰਮਨੋਕਰਤਲਬਜੈਵੈ॥ਮਹੀਮਾਹਿਪੁਕਕ
 ਹੈਮੁਖਮਨਪੁਰਗਨਗਨੀਗੈਵੈ॥੩੫੯॥ਸਵਰਗਾ॥ਮ
 ਹੀਮਾਹਿਅਲਪਉਚਰਤਦੁਰਭਿਛਲਾਮ੍ਰਦੰਗਾ
 ਪਗਾ॥ਸੰਤਨਕੇਸਿਰਅੰਤਤਰਕਲਗੈਤਹੰਤਲਾਨ
 ਕੋਠਨਕਗਾਜੁਭਿਗੈਧਗੀ॥ਏਕੈਦੋਤਹੈਪ੍ਰਨਨਰਨ
 ਬਡੇਭਵਗਾ॥ਨਿਤਿਕੈਨਟਕੋਪਿਲਭੈਭਟਜੁਧ
 ਕੋਠੋਕਿਨਿਤਅਖਗਾ॥੩੬੦॥ਸਵਰਗਾ॥ਰਨਭੂਮਿ
 ਭਈਗੰਗਭੂਮਿਮਨੋਪੁਨਿਦੁਰਭਿਛਲਾਮ੍ਰਦੰਗਾ
 ਸਿਰਸਤਨਕੇਪਰਅੰਤਲਹੈਤਤਕਾ॥ਤਰਕਨਿ

ਤਲਾਏਯੋ॥ ਅਸਿਲਾਗਤ ਭੂਮਿ ਗਿਰੈ ਮਹਿ ਕੈ ਰੁਟ
 ਪੁਨਨ ਮਨੁ ਹੁਰ ਨੁਦੀਯੋ॥ ਬਰਨਿਤ ਕਰੈ ਕਿਲੈ ਰੇਨ
 ਵਜਿਉ ਨਿਪ ਮਹਾਰੀ ਮਹਿ ਸਰਗ ਕੀਯੋ॥ ੩੬੧॥ ਰਿਹਾ
 ਇਤੋ ਜੁੰਧ ਹਰਿ ਮਹਿ ਕੈ ਸਬ ਹਨ ਕਹਿਓ ਸੁਨਾਇ ਕਿ
 ਤਟਲਾਇ ਕੈ ਸੈਨ ਮੈ ਲੈ ਰੇ ਜੁਯਾ ਸੰਗ ਜਾਇ॥ ੩੬੨॥
 ਰੁਝੇ ਪਈ॥ ਘਨ ਸਿੰਘ ਘਨ ਤ ਸਿੰਘ ਵੇਉ ਜੋਧੋ॥ ਜਾ
 ਤਿਨ ਕਿਸੀ ਸੁਭਟੇ ਤੋ ਸੋਧੋ॥ ਧਨ ਸੁਹ ਸਿੰਘ ਘਨ ਮੀ
 ਰ ਸਿੰਘ ਧਾਇ॥ ਮਨੁ ਹੁਰੈ ਕਾਲ ਪਠਾਇ॥ ੩੬੩॥
 ॥ ਚਉਪਈ॥ ਤਬ ਤਿਨ ਤਕਿ ਚਹੂੰ ਅਨ ਸਰ ਮਹਿ
 ॥ ਸਿੰਹ ਰਨ ਅਸੁ ਸੁਤ ਸਬ ਧਾਇ॥ ਸੈਨ ਸਹਿਤ
 ਜਮ ਲੇਕ ਪਠਾਇ॥ ੩੬੪॥ ਰਿਹਾ॥ ਚਪਲਾ ਸਿੰਘ
 ਅਰੁ ਚਤੁਰ ਸਿੰਘ ਚੰਚਲ ਸੀ ਬਲ ਵਨਾ॥ ਚਿੰਤ
 ਸਿੰਘ ਅਰੁ ਚਪ ਸਿੰਘ ਮਹਾਰਥੀ ਮਤਿ ਮਨਾ॥ ੩੬
 ॥ ਰਿਹਾ॥ ਛੱਡ ਸਿੰਘ ਅਰੁ ਮਨ ਸਿੰਘ ਸੰਤੁ ਸਿੰਘ
 ਬਲ ਬੀਡਾ॥ ਸਿੰਘ ਚਮੁਪਤਿ ਅਤਿ ਬਲੀ ਭੁਜ
 ਬਲਾਤ ਹਿ ਅਖੰਡਾ॥ ੩੬੬॥ ਸਵੈਯਾ॥ ਭੁਪ ਰਸੀ
 ਰੀਸੈ ਕੈ ਬਿਰਾਮ ਕਰੈ ਖੜਕੇ ਸਕੇਉ ਪਰਧਾਇ॥ ਅ
 ਵਤ ਹੀ ਬਲ ਕੈ ਧਨ ਲੈ ਸੁਨਿ ਖੰਗ ਨਿਤੋ ਬਹੁ ਬਾ
 ਨ ਚਲਾਇ॥ ਬਾਜ ਹਨ ਸਤ ਦ੍ਰੋ ਅਰੁ ਗੈ ਸਤ ਤ੍ਰੈ ਸਤ
 ਬੀਰ ਮਹਤ ਬਧਾਇ॥ ਬੀਰ ਸਰਬੀ ਅੰਮਹਾਰਥ
 ਤੀਸ ਅਯੋਧਨ ਮੈ ਜਮ ਲੇਕ ਪਠਾਇ॥ ੩੬੭॥ ਸਵੈਯਾ

ਰਹਿ ਜਾਨਿ ਕੀਤੀ

ਧੁਨਿ ਪਾਇਹੇ ਨੇਸਤ ਗੈਰੈ ਦੁਇ ਸਤ ਐਤੁ ਪਦੰਤ ਤੇ
 ਗਨ ਮੈ॥ ਸੁਮਹਾਰੀ ਅਉਗਧ ਚਾਸਹੇ ਨਕ ਬਿਗਮਕ
 ਹੋਸਤ ਹੀ ਛਿਨ ਮੈ॥ ਰਸੁ ਪੁੰਨ ਪਕੀਬ ਹੁਸੈ ਨਤ ਜੀ
 ਲਾਖਿ ਜਿਉ ਮਿਗ ਕਹਾ ਰਿਕਉ ਬਨ ਮੈ॥ ਤਿਹ ਸਗਰ ਮੈ
 ਖੜਗ ਸਬ ਲੀਗ ਪਿਠ ਛੇਰਹਿ ਓਹਿ ਸਿਕੈ ਮਨ ਮੈ॥ ੩੬
 ਪਾਕਾ ਬੇਤਾ॥ ਰਸੈ ਭੁਪਗਨ ਪਾਗਿ ਸੈਨ ਕਉ ਬਿਪਤਿ
 ਡਰਿਓ ਬੀਗ ਪਨ ਪਾਗਿ ਨ ਡਰੈ ਕਉ ਮਾਨੇ ਸੀ॥ ਏਈ
 ਰਸ ਭੁਪਤਿ ਰਿਸਾਇ ਸਮੁਹਾਇ ਗਏ ਉਤਾ ਏਸੈ ਤੇ
 ਯੋਮਹ ਸੁਗਮਾਨੇ ਸੀ॥ ਕਹੈ ਕਬਿਗਮ ਅਤਿ ਕੂਪੁਇ
 ਖੜਗ ਸਿੰਘ ਤਾਨਿ ਕੈ ਕਮਾਨੇ ਕਲਗਾਈ ਜਿਹ ਕਮਾਨੇ
 ॥ ਗਜਗਜ ਤੇਰੇ ਅਗੁਜੁ ਪੈਕੇ ਕਰੇ ਭੁਪ ਰਸੈ ਮਾਹਿ ਡੇਰੇ
 ਤਿਨ ਰਸੁ ਸੁਬਨ ਸੀ॥ ੩੭॥ ਰੋਗਾ ਪੰਚ ਬੀਗ
 ਤੁਬੀ ਕੇ ਗਏ ਸੁਅਰਿ ਪਰ ਉਗਿ॥ ਛਕਤ ਸਿੰਘ ਅ
 ਰੁਛੰਤ ਸਿੰਘ ਛੇਹ ਸਿੰਘ ਸਿੰਘ ਗੋਰੀ॥ ੩੮॥ ਮਿਰਟਾ ਛ
 ਲ ਬਲ ਸਿੰਘ ਜਿਹੇ ਨਾਮ ਮਹਾ ਬੀਰ ਬਲ ਬੀਰੇ॥
 ਲਾਇ ਖੜਗ ਕਰ ਚਾਪ ਖੜਗ ਸਿੰਘ ਪੈਸੇ ਚਲਿਓ॥
 ੩੯॥ ਚਉਪਈ॥ ਜਬ ਹੀ ਪੰਚ ਬੀਰ ਮਲਿਧੇ ਏ॥ ਖੜ
 ਗ ਸਿੰਘ ਕਉ ਪਰਾਏ॥ ਖੜਗ ਸਿੰਘ ਤਬ ਸਸਤ ਸੀ
 ਤੇਗਾ ਸਬ ਹੀ ਪੁਨ ਬਿਨ ਕਰਿ ਡੇਰੇ॥ ੪੦॥ ਰਸੁ ਦੁਆ
 ਰ ਸੋ ਜੇ ਪੈ ਕ੍ਰਿਸਨ ਕੇ ਅਤਿ ਬਲ ਬੀਰ ਅਖੰਡਾ ਜੀ
 ਤਿਲੇ ਯੋਜਗਤ ਜਿਨਿ ਬਲ ਕਰਿ ਭੁਜਾ ਪ੍ਰਚੰਡ॥ ੪੧॥

ਸਵਯੰ। ਚਾਲਮਸਿੰਘਮਹਾਮਤਿਸਿੰਘਜਗੰਜਿਤ
 ਸਿੰਘਲੇਏਅਸਿਧੋਯੋ। ਸਿੰਘਪਨੇਸਕ੍ਰਿਪਾਵਤਸਿੰ
 ਘਸੁਜੇਬਨਸਿੰਘਮਹਾਬਰਮਾਯੋ। ਜੀਵਨਸਿੰ
 ਘਚਲਿਓਜਗਸਿੰਘਸਦਸਿੰਘਲੈਜਮਸਿੰਘ
 ਰਿਸੋਯੋ। ਬੀਰਮਸਿੰਘਲੇਏਸਕਤੀਕਰਮੈਖੜਗੇ
 ਸੋਸੰਜੁੱਧਮਚੋਯੋ॥੩੭॥੨੭॥ਮੋਹਨਸਿੰਘਜਿ
 ਤੰਨਮਭਟਸੋਉਤਯੋਤਿਨਸੰਗਾਸਸਤ੍ਰਧਰਿਕਰ
 ਮੈਲਾਇਸਜਿਓਕਵਚਨਿਖੰਗ॥੩੭੫॥ਸਵਯੰ।
 ਖੜਗੇਸਬਲੀਕੁਰਮਭਨੈਸਤਭੁਪਨਬਨਪੁ
 ਰਕਰਿਓ। ਠੰਢਗਓਓਤ੍ਰਿਭੁਪਮੇਗੁਜਿਉਅ
 ਹਵਤੋਨਹੀਨੈਕਟਰਿਓਕਪਸਿਉਓਪਬਛੀਤਿ
 ਹੰਮਾਨਤਛਬੈਕਕਬਿਭਉਪਰਿਓਗੋਸਕੀ
 ਅਗਿਪ੍ਰਚੰਡਤਈਸਰਪੁੰਜਕੇਮਾਨਹੁਪੀਉਪਰਿਓ
 ਹੈ॥੩੭੬॥ਸਵਯੰ। ਜੇਰਲੋਹਹਰਿਬੀਰਨੇਕੇਸੰਗੇਸੇ
 ਤੇਕਛੁਅਗਿਮਾਰਿਲੋਯੋ। ਫੇਰਿਅਯੋਧਨਮੈਗੁਪਿ
 ਕੈਅਸਿਲੈਜੀਅਸੈਪੁਨਿਕਪੁਕਯੋ। ਮਾਰਿਬਿਦ
 ਰਿਦਯੋਪਟਿਗਿਯੋਰਲਸੇਕਬਿਕੇਮਨਤਉਭਯੋ
 ਹੈ। ਮਨਹੁਸੁਗਪ੍ਰਲੈਕੋਚਤ੍ਰਿਓਜਲਸਗੰਗੇਸਬ
 ਸੁਕਿਗਯੋ। ੩੭੭॥ਸਵਯੰ। ਪ੍ਰਥਮਤਿਨਕੀਭੁਜ
 ਕਟਿਰਈਫਿਕੈਤਿਨੇਕਸਿਰਕਟਿਰਏ। ਗਬਬਜ
 ਨਸੁਤਸਮੇਤਸਬੈਕਬਿਰਮਕਹੈਗਨਬੀਚਛੇ।

ਜਿਨਕੀ ਸੁਖਕੇ ਸੰਗ ਆਖੁ ਕਈ ਤਿਨਕੀ ਲੁਖ ਜਾਂ ਬੁਕ
 ਗੀਧਖਣਾ ਜਿਨ ਸੋਝੁ ਘੋਰੇ ਨਾਮ ਝੋਰੇ ਸੋਝੁ ਸੰਗ
 ਮੈ ਬਿਨੁ ਪ੍ਰਾਨ ਭਏ ॥ ੩੮ ॥ ਸਵੈ ਯਾ ॥ ਦੂਰ ਸਭੁ ਪਾਨਿ
 ਕੰਹ ਨਿਕੋ ਕਬਿਰਾਮ ਕਹੈ ਰਨ ਮੈ ਨਿਪ ਛਾਜੇ ਆਮਾਨੁ
 ਦੁਹਿ ਘੋਰੇ ਤਮੁ ਕੈ ਦਿਨ ਅਧਿਕ ਮੈ ਦਿਵਸ ਜਾ ਬਿਰਾਜਿ
 ਆਗਾਜ ਤਹੈ ਖੜਗੇ ਸਬਲਾ ਪੁਨਿ ਸੋਝੁ ਨਿਕੋ ਘੋਰੇ
 ਸਵਨ ਲਾਜਿ ਆਕਲਾ ਪੁਲੈ ਜਿਉ ਕਨ ਰਨ ਤੋ ਬਢਿ
 ਮਾਨੁ ਨੀਰਧੋ ਕਪਿ ਕੋ ਗਜਿ ਆ ॥ ੩੯ ॥ ਸਵੈ ਯਾ ॥ ਅਉ
 ਗਕੀ ਜਤੁ ਬੀਰ ਚਮੁ ਨਿਪ ਘੋਰੇ ਪੁਰਖ ਤਰਿ ਖਾਇ ਤ
 ਜਾਈ ॥ ਅਉ ਗਜਿ ਤਿਭਵ ਆਇ ਭਿਰੇ ਇਹੋ ਸੋ ਤਿਨ ਪ੍ਰਾ
 ਨਨ ਆਸ ਚੁਕਈ ॥ ਲੋਕ ਮੈ ਅਸਿਰਾ ਮਤੈ ਜਿਨ ਧਾ
 ਏ ਕੈ ਆਇ ਕੈ ਕੀਨੀ ਲਾਗਈ ॥ ਅੰਤ ਕੇ ਅੰਤ ਕੇ ਧਮਾ
 ਏ ਤਿਨ ਨਹ ਕਾ ਪੁਨੀ ਦਿਹਾ ਵਈ ॥ ੪੦ ॥ ਸਵੈ ਯਾ ॥
 ਬਹੁ ਗਨ ਮੈ ਗਿਸਿ ਕੈ ਸਤੁ ਦ੍ਰੋਗ ਜਾ ਅਖੁ ਤੁਤੁ ਗਾਗੁ
 ਹਨਿ ਡਰੀ ॥ ਦ੍ਰੋਸਤ ਸਿੰਦਰ ਨਕਾ ਦਿਦੇ ਬਹੁ ਧੀਰ ਹੋਰ
 ਚਲੁ ਕੈ ਅਸਿਧ ਗੀ ॥ ਧੀ ਸਹਜ ਰਪਾ ਤਿਹੋ ਨੇਹੁ ਮ
 ਜਿਉ ਗਿਰੇ ਹੋਰ ਨ ਭੂਮਿ ਮੰਝ ਗੀ ॥ ਮਨੇ ਹਨੁ ਗਿਸਿ ਰਵਨ ਬ
 ਗਕੀ ਮੁਲਾਹੁ ਤੋ ਜਗਿ ਮੇਖ ਉਖ ਗੀ ॥ ੪੧ ॥ ਸਵੈ ਯਾ ॥
 ਛਸ ਅਉਹੁ ਤੋ ਹਰਿ ਕੀ ਦਿਸਿ ਸੋ ਬਲ ਕੈ ਨਿਪ ਉਪ
 ਰਧੋ ਯਾ ॥ ਸਸਤੁ ਸੰਤਾ ਰਿਸੈ ਅਪੁਨ ਚਪਲਾ ਸਮਣੈ
 ਅਸਿਕੋ ਪਬ ਛਾਯਾ ॥ ਜਤ ਹੀ ਬਰਾਇ ਬਰਖ ਸਰ

ਸੁਨਾਮੁ ਪਾਇ

ਰਾਮਕਬੀ ਸੁਰੇਸ਼ਗਨਗੋਯਾ ਮਾਨੁਗੋਪਨਕੇਨਗਪੈਅ
 ਤੋਕਪਕੀਇਮਘਵਾਚਕਿਆਯੋ॥ ੩੮ ॥ ਸਵੇਦਾ
 ਰੈਤਚਮੁਘਨਜਿਉਉਮਡੀਮਨਮੈਨਕਛੁਨਿਪੁਤੁ
 ਰਕੀਨੋਕੋਪਬਛਾਇਘਨੇਚਿਤਮੈਧਨੁਬਨਸੰਭਾ
 ਰਿਭਲੋਕਰਲੀਨੋਬੈਚਕੈਕਾਨਪੁਮਨਕਮਨੁਸੁਛੇ
 ਦਿਹੁਦਾਸਸੋਨਾਰਿਦੀਨੋਮਾਨੁਚੀਬੀਮੈਸੰਪੁਧ
 ਸਿਓਕਬਿਨੈਜਸਤਾਛਾਬੋਕਇਮਚੀਨੋ॥ ੩੯ ॥ ਸ
 ਵੇਦਾਬਾਬਾਨਨਸੰਗਸੁਮਾਰਿਕੈਸੁਤਨਰਾਮੁਭਨੈਅਸਿ
 ਸੰਪੁਨਿਮਾਰਿਓਤਿਤੋਤੋਧਰਪੁਨਬਿਨਕਰਿਭੁਪਰ
 ਡਰਿਓਤਾਛਾਬਿਕੀਉਪਮਾਲਾਖਿਕੈਕਬਿਨੈਮੁ
 ਖਤੋਇੰਤਾਤਉਚਰਿਓਖਗੁਲਗੋਤਿਤੋਕ
 ਨਹੀਮਾਨੁਲੈਕਰਮੈਜਮਦੰਡਪੁਰਿਓ॥ ੪੦ ॥ ਸ
 ਵੇਦਾਬਾਬਾਨਨਸੰਗਸੁਮਾਰਿਕੈਸੁਤਨਰਾਮੁਭਨੈਅਸਿ
 ਸਿਸਿਕੈਬਲੁਪਯੋਆਵਤਹੀਕਬਿਰਾਮਕਹੈ
 ਬਿਬਿਧਪੁਪਲੈਅਤਿਜੁਪਮਚਾਯੋਰੈਤਘਨੇ
 ਤੁੰਘਾਇਲੁਹੈਬਘਾਇਨੋਸੰਖਡੇਗੋਸੰਧਿਘਾ
 ਯੋਸੋਸਹਿਕੈਅੰਸੰਕਗਹਿਕੈਨਿਪਜੁਧਕੀਯੋਨਹੀ
 ਘਾਉਜਤਯੋ॥ ੪੧ ॥ ਸਵੇਦਾਬਾਬਾਇਪਰੇਸਬਰਾਛ
 ਸਯਾਪਰੈਤਿਨਕੇਮਨਕੋਪਬਛਿਯੋਗਹਿਬਨਕ
 ਮਾਨਗਰਬਰਾਛੀਤਿਨਮਿਅਨਤੁੰਤੋਕਰਵਰਕਛਿ
 ਯੋਸਬਰਨਵਤਜਪੁਚੰਗਸੋਕੀਯੋਪਵਕਮੈ

ਤਿਨ ਅੰਤੁ ਛੇਯੋ॥ ਇੰਭ ਤਿਪ੍ਰਹਤ ਹੈ॥ ਨਿਪਕਤਨ
 ਕੰਚਨ ਮੈਂ ਸੁਨਗਾ ਛੇਯੋ॥ ੩੮੬॥ ਸਵੈ॥ ਜਿਨਹੂੰ
 ਨਿਪਕੇ ਸੰਗ ਜੁਪਕੀ॥ ਯੋਸ ਸਬੈ॥ ਇਨਹੂੰ ਤਿਕੈ ਤਬਰੀ
 ਨਾ॥ ਓਹ ਜਿਤ ਅਹਿਜੀ ਅਤਬ ਚਤਿ ਨੇਕ ਬਧ
 ਕੰਕਰ ਅਖੁ ਪੁਲੀਨਾ॥ ਤੇ॥ ਇਨ ਭੁਪ ਸਗ ਸਨੁ ਲੈਕੀ
 ਏਸ ਤਨ ਕਤਨ ਮੁੰਡਨ ਹੀ॥ ਨੋ ਜਿਨ ਡੇਰ ਸੁਲਹੇ ਪੁਨਿ
 ਧਾ॥ ਇਨਿ ਦਾਨ ਵਹੁ॥ ਨਿਪਖੰਡਨ ਕੀ॥ ੩੮੭॥ ਸਵੈ॥
 ਥੀਰ ਬੰਡੇ॥ ਏਕੈ ਤਹੁ ਤੇ॥ ਤਨ ਕੋ ਪਕੀਯੋ ਅਤਿ ਹੀ
 ਮਨ ਮੈ॥ ਇੰਭ ਤਿਸੇ ਭੁਪ ਕੋ ਬਨਹੈ ਸਬ ਛੇਕ
 ਨੇ ਲਗ ਡਿਗੇ ਤਨ ਮੈ॥ ਤਬ ਭੁਪ ਤਿਸੇ ਗਹੀਰੀ
 ਪੁਕੈ ਪਸਿਗੀ॥ ਓਹ ਜਿਉ ਚਪਲਾਘਨ ਮੈ॥ ਸੁਮਨੈ
 ਓਹ ਗੋਸਖ ਗੋਸਕੇ ਤਸੁ ਤੋ ਪਾਇਕੈ ਜਾ॥ ਇਦੁ ਮਿਓ ਬ
 ਨ ਮੈ॥ ੩੮੮॥ ਸਵੈ॥ ਲਗਤ ਸੰਗ ਕੀ ਪੁਨਤ ਜੇ
 ਤਹੁ ਅੰਗੁ ਤੇ॥ ਤਿਹੁ ਕੋ ਅਸਿਝ ਰਿਓ॥ ਕੋ ਪਿਅਮੋ
 ਪਨ ਮੈ॥ ਖੜਗੋ ਸਕਹੈ ਕਬਿਰਾਮ ਮਹਾ ਬਲਾਧਾਰੀ
 ॥ ਰਾਛ ਸਤੀ ਸਹੈ॥ ਤਿਹੁ ਠਾ॥ ਤਿਹੁ ਕੋ ਤਬ ਹੀ॥ ਤਿਹੁ
 ਰਸ ਪਾਇਓ॥ ਪੁਨ ਬਿਨ॥ ਇੰਭ ਤਿਪਰਿਓ ਮਘ
 ਵਸੈ॥ ਬਜੁਲ ਏਨਗਾ ਮਾਰਿਓ॥ ੩੮੯॥ ਕਹਿ॥ ਤਾਕੇ
 ਤੇਰਾ ਛੋਸ ਕੀ ਭੁਜਨਿ ਕੋ ਸਕਾ॥ ਟੇਰੀ ਨੇਕੇ ਤੇ ਸਗ ਸਤਨ
 ਕੇ ਖੰਡਨ ਕਰਤ ਹੈ॥ ਕੇ ਤੇਰਾ ਜਿਗੇ ਅਹਿਕੇ ਤੇ ਮਾਰਿ
 ਲਾਏ ਬੀਰਨਹੂੰ ਕੀ ਭੁੰ॥ ਤਿਹੁ ਤੇ ਪੈਗੁ ਨ ਟਰਤ ਹੈ॥ ਸੈ

ਬੀਜਮਦਰਲੈ ਸਗਸਨਗਦਾਤਿ ਸੁਲਦੁੰਜਨਕੀਸੈ
 ਨਾਬੀਚਐਸੇਬਿਚਰਤਹੈ॥ ਅਗੇਹੈਲਗਤਪਗੁਪ
 ਛੋਨਕਰਤਡਗਕਬੁਦੇਖੀਖਤਕਬੁਦੇਖਿਓਨਪ
 ਰਤਹੈ॥ ੩੬॥ ਛੋਨਕੈ॥ ਬੜਗਸਿੰਘਬਹੁਰਛਸ
 ਮੋਕਪਹੈ॥ ਹੋਮਨੰਮਤਵੇਰਨਕੀਭੂਮਿਸ਼੍ਰਾਜੀ
 ਤਿਬਚੋਤੋਭਜੇਤਸਬਛਾਇਕੈ॥ ਜਦੁਪਤਿਤੀਕ
 ਪੁਕੇਸਬਹੀਅਇਕੈ॥ ੩੭॥ ਦੋਹਰਾ॥ ਤਬਬਿਜਪ
 ਤਿਸਬਸੈਨਕੈ॥ ਸੇਕਹਿਓਸੁਨਾਇਕੈ॥ ਏਕ
 ਭਟਕਟਕਮੈਲੈਜੁਖਾਸੰਗਜਾਇ॥ ੩੮॥ ਸੰਗ
 ਸੀਜਦੁਪਤਿਕਬੀਰਦੁਇਨਿਕਸੇਅਤਿਕਪਹੈ
 ਮਹਾਰਥੀਰਨਪੀਰਇਤੁਲਿਖਾਬਿਕ੍ਰਮਜਿਨੈ॥
 ੩੯॥ ਸਵੈ॥ ਸਿੰਘਏਕਏਕਏਕਏਕਸਿੰਘ
 ਗਏਤਿਹਸਾਮੁਹੈਲੈਸੁਘਨੇਰਲੁਆਘੇਰਨਕੀਖੁ
 ਰਤਰਿਬਜੈਭੁਖਕੀਪਉਠੀਅਰਸਾਤਿਗਸਤਲੁ
 ਛੋਖੜਗੇਸਗਹਿਓਬਿਹੁੰਜਿਸਿੰਘਉਨਲਗੈਨਹ
 ਲੈਕਨਕਾਚਲੁ॥ ਤਪੈਬਸਵਤਹੈਨਕਛੁਸਬ
 ਹੀਜਦੁਬੀਰਨਕੈਘਟਿਗੋਬਲੁ॥ ੪੦॥ ਸਵੈ॥
 ਕੋਪਕੀਯੋਪਨਲੈਕਮੈਜੁਗਭੂਪਨਕੀਬਹੁਸੈਨ
 ਹਨੀਯੋ॥ ਬਜਪਨੇਰਬਪੜਕੀਅਨਿਜੋਬਿਧਿ
 ਤੋਨਹੀਜਾਤਗਨੀਯੋ॥ ਤਛਬਿਕੀਉਪਮਾਮਨਮੈ
 ਲਖਿਕੈਮੁਖਤੋਕਬਿਰਾਮਭਨੀਯੋ॥ ਜੁਪਕੀਠੰਗ

ਹਇ ਮਨਸੁ ਰੂਕੇ ਬੇਲ ਕੀ ਠੰਡ ਬਨਾਇ ॥ ੩੮੫ ॥ ਮਦ
 ਆਲੈ ਪਨੁ ਬਨ ਪਸਿ ਓਰਨ ਮੈ ਤਿਹ ਕੇ ਮਨ ਮੈ ਅਤਿ
 ਕਪੁ ਬਢਿਓ ॥ ਜੁ ਹੁਤ ਲੁਕੈ ਨੇਕ ਸਬ ਹੀ ਸਿਤਿ
 ਜੇਕੇ ਸੰਗ ਪਤੰਕ ਡਢਿਓ ॥ ਅਹਿ ਸੈ ਨ ਕੋ ਨ ਸਕੀਓ ਢਿ
 ਨ ਮੈ ਜਸ ਤਾ ਛਾਇ ਕੋ ਕਬਿਰ ਮਪ ਢਿਓ ॥ ਤਮ ਜਿ
 ਉਡਿ ਕੈ ਅਹਿਤਾ ਜਿਗਏ ॥ ਇਹੁ ਸੁਰਨ ਹੀ ਮਨੇ ਸੁਸਰ
 ਢਿਓ ॥ ੩੮੬ ॥ ਸਵਣਾ ਕੇ ਪਿਛੜਾ ਵਰਾ ਸਿਧ ਤਵੈ
 ਅਸਿਤੀ ਢਨ ਲੈ ਕਰਤਾ ਹਿ ਪ੍ਰਾਹਿਓ ॥ ਭੁਪ ਢਿਨ ਇ
 ਲੇ ਯੋ ਕਰਤ ਬਰੈ ਅਹਿਕਿਤ ਨ ਉਪਰਣਾ ਰਿਓ ॥ ਲਾ
 ਗਤ ਹੀ ਕਹਿ ਮੁੰਡ ਗਿਰਿਓ ਪਰਤਾ ਛਾਇ ਕੋ ਕਬਿਰ ਉ
 ਨਿਹ ਰਿਓ ॥ ਮਨੁ ਈਸੇ ਕਪਤ ਯੋ ਸਿਰ ਪੁਤ ਕੋ ਕਹਿ
 ਜੁਰ ਕਹਿ ਡਰਿਓ ॥ ੩੮੭ ॥ ਸਵੈ ਯਾ ਚੀਰ ਨਿਓ ਜਬ
 ਹੀ ਗਨ ਮੈ ਤਬ ਦੁਸਰੇ ਮਨ ਕੇ ਪਛਯੋ ॥ ਸੁਪਵਾ ਏਕੈ
 ਸਿੰਦਰ ਨ ਤਹੀ ਕੀਓ ਗਯੋ ਅਸਿਤੀ ਢਨ ਪਨ ਲਯੋ
 ॥ ਤਬ ਭੁਪ ਸਰਸਨ ਬਨ ਲਯੋ ਅਹਿਕੈ ਅਸਿ ਮੁਠ
 ਤੋ ਕਹਿ ਡਰਿਯੋ ॥ ਮਨੇ ਜੀਹ ਨਿਕਰਿਯੋ ਯੋ ਹੋਤ ਜਮੁ ਜੀ
 ਭਕਟੀ ਬਿਨੁ ਅਸੁ ਭਯੋ ॥ ੩੮੮ ॥ ਸਵਣਾ ਜਬ ਹੀ
 ਕਰੈ ਅਸਿ ਕਹਿ ਡਰਿਯੋ ਭਟ ਜੋ ਉਭਰੇ ਹੁਤ ਤਪੁ ਨਿ
 ਧੋਏ ॥ ਆਖੁ ਪਲੈ ਅਪੁਨੇ ਅਪੁਨੇ ਕਰਾਚੰਤ ਬਖੈ
 ਅਤਿ ਕਪ ਬਢੇ ॥ ਚੀਰ ਬਨੈ ਤਬ ਨੇ ਸਿਗਰੇ ਤਨ
 ਕੇ ਗੁਨ ਰਮ ਕਬੀ ਸੁਗਰੇ ॥ ਮਨੁ ਭੁਪ ਸੁਖੰਦ ਗੁ

ਸੁਝਿ

ਪਰਚਿਓਤਏਨਬਡੇਨਿਪਮਾਏ॥੩੬੮॥ਸਵੈ
ਆਜਿਨਿਪਸਮੁਹੋਆਇਅਹੋਅਹਿਬਨਨਸਿਓ
ਸੋਊਮਾਭਿਲਾਏਹੋਕਿਤਕਜਗਭਿਰੈਹੁਕੈਕਿਤ
ਨੇਰਨਕੋਲਾਖਿਭਾਜਿਗਏਹੋ॥ਕਿਤਕਹੋਇਇਕ੩
ਹੋਜਸਤਾਛਾਬਿਕੋਕਬਿਚੀਨਲਾਏਹੋ॥ਮਾਨਪੁ
ਆਗਿਲਾਗੀਬਨਮੈਮਦਮੋਤਕਗੀਇਕੋਠਰਭਾਏ
ਹੋ॥੪੦॥ਸਵੈਆ॥ਬੀਘਪਨੇਰਨਮੰਡਹਨੇਮਨਮੈ
ਨਿਪਰੰਚਕੋਪੁਭਾਭਿਓ॥ਬਾਜਕਗੀਥਕਾਟਿਦੇ
ਜਬਹੀਕਰਮੈਕਰਵਹਿਧਰਿਓ॥ਪੇਖਿਕੈਕ੩ਨਕੋ
ਨਿਪਮਾਭੇਕਉਤਿਨਮੰਡਕਭਿਓ॥ਕਿਹਕਿਕੋਬਧੁ
ਜਿਉਚਿਤਵੈਮਿਗਸੋਤੋਬਿਥਕਬੁਨਡਭਿਓ॥
੪੧॥ਸਵੈਆ॥ਭੁਪਬਲੀਬੁਹਗੀਮਿਕੋਜਬਾਥ
ਨਮੈਹਥੀਅਗਹੋਹੋ॥ਸੁਗਹਨੇਬਲਬੰਡਧਨੇ
ਕਬਿਰਾਮਭਨੇਚਿਤਮੈਜੋਚਹੋਹੋ॥ਸੀਸਪਰੋਕਟਿ
ਬੀਰਨਕੋਧਰਨੀਖੜਗੇਸੁਸੁਸੀਸਛੋਹੋ॥ਮਾਨਹੁਸ
ਨਿਸਰੋਵਰਮੈਸਿਰਸੜਨਕੋਜਸੇਮੁਦਿਹੋਹੋ॥੪੨॥
ਰੋਗਾ॥ਤਕਿਝੰਝਗੀਸਿਧਖੜਗੀਸਿਧਖੜਗਲੀ
ਓਕਕੋਪਾ॥ਹਨਿਓਤਬੈਸਿਰਸੜਕੋਜਨਦੀਨੀਅ
ਸਿਓਪਾ॥੪੩॥ਸਵੈਆ॥ਪੁਨਿਸਿਧਜੁਝਗਮਹਰਨ
ਮੈਲਾਕਿਕੈਮਕਿਕੈਸੁਰਲੇਕਾਬਿਹਰਿਓ॥ਸੈਨਜਿਤ
ਤਿਹੰਸੀਗੁਤਤਬਹੀਅਸਿਲੈਨਿਪਮਾਭਿਬਿਰਾਹਿ

ਚੀਜੇ ਤੇ ਹੋ ਸੁਭ ਜੇਗ ਨੇ ਤੇ ਕਿਨਹੂੰ ਨਹੀ ਲਾਜ ਕੀਓ
 ਗਨਿਯਾ ਮਿਥਾ ਮਨਹੁੰਦ ਡਲੀ ਏਕ ਮੈ ਜਮ ਕੇ ਸਮ
 ਭੁਪ ਮਹਾ ਅਸਿਧਾ ਮਿਥਾ ॥੪੦੪॥ ਰੋਹ ਗਾਖੜ ਗਸਿਧ
 ਸਹਧ ਨੁਗ ਹਿਓ ਕਿਨਹੂੰ ਰਹਿਓ ਨਧੀ ਗਾਚਲੇ ਤਿਆ
 ਮਿਕੈ ਗਨਗ ਥੀ ਮਹਾ ਥੀ ਬਲ ਥੀ ਗਾ ॥੪੦੫॥ ਰੋਹ ਗਾ
 ਜਬ ਭਾਜੀ ਜਾਵਦ ਚਮੁਕਿ ਸਨ ਬਿਲੇ ਕੀ ਨੈਨਾ ਸਾ
 ਤਕ ਸੋਹਿਓ ਕਹਿਓ ਤੁਮ ਧਾਵਹੁ ਲੈ ਸੈਨਾ ॥੪੦੬॥
 ਸਵੈ ਯਾ ਸਤ ਕਮਾਉ ਬਗਮਾ ਕਿਤਉ ਧਵਸੀ ਮੁ
 ਸਲੀ ਕਮੇ ਹਲੁ ਲੈ ॥ ਬਸੇ ਵੇਦ ਤੇ ਅਰਿਕ ਬੀਰ
 ਜਿ ਤੇ ਤਿਹ ਅਗੇ ਕੀਯੋ ਬਲ ਕੇ ਰਲੁ ਰਾਸ ਬਹੁੰਨਿ
 ਪਉ ਪਰਬਾਨ ਨ ਬਿਸਕਰੀ ਮਨ ਮੈ ਤਕਿ ਕੈ ਪਲੁ
 ਛੈ ॥ ਸੁਗਜ ਪਠੈ ਗਿਗੋ ਪਨ ਪੈ ਗਿਸੇ ਮੇਧ ਮਨ ਬ
 ਗੈ ਬਲੁ ਕੈ ॥੪੦੭॥ ਮਵ ਯਾ ਸਮਾ ਲਕਰ ਲਾਸ ਬੈ
 ਹੀ ਸਿਕੈ ਬਹੁੰਨ ਪਨੁ ਲੈ ਨਿਪ ਬਾਨ ਚਲਾਏ ॥ ਬਾਜ ਕ
 ਗਸ ਬਹੁੰਨ ਕੇਧਾਇ ਲਾਸੁ ਤਸ ਬੈ ਤਿਨ ਕੇ ਗਨਧਾ
 ਏ ॥ ਪੈਰ ਲਕੇ ਰਲਾ ਮਝ ਪਹਿਓ ਏ ਬਾਨ ਨ ਸੋ ਜਮ
 ਲੇ ਕਪਠਾ ॥ ਸਿਰ ਨ ਕਟਿਯੋ ਬਹੁੰਨ ਸਬ ਧੂਧਿ
 ਗਥੀ ਜਦ ਬੀਸ ਪਰਾਏ ॥੪੦੮॥ ਮਵ ਯਾ ਕਹੈ ਕੋ ਭਾਜ
 ਤੇ ਹੋਗ ਤੇ ਬਲ ਜੁਧ ਸਮੇ ਪੁਨਿ ਮੈ ਸੇਨ ਪੈ ਗੈ ॥ ਸਤ
 ਕੇ ਸੇਖ ॥ ਰੋਗੇ ਸਕਹਿਓ ਅਬ ਭਾਜੇ ਤੇ ਕਛੁ ਲਾਜ
 ਹੋਯੈ ॥ ਜੇ ਕੁਹੂੰ ਅੰਗ ਸਮਾਜ ਮੈ ਜਾਇ ਤੇ ਸੇ ਕਹੈ ਕਾਝ

ਗਜਵੈਯੋ। ਤਤੋਂ ਬਿਚਰੈ ਅਨਿਭਿਗਨਤਾ ਜਿਕੈ
 ਕਮੁਖੁ ਲੈ ਘਰਜੈ॥੪੦੮॥ ਸੇਵੈ ਯਾਯੋ ਸੁਨਿ ਸੁਗਨ
 ਕਉ ਫਿਰਿ ਮਿਸੈ ਅਹਿਕਿਨਿ ਪਪਾ ਛੇਧ ਯੋ। ਜਾਦ
 ਵਰਜਤ ਜੋ ਸੇ ਅਜੈ ਮਰਗੇ ਸਮੇਂ ਨਿਮ੍ਰਿਗਰਜਤ
 ਯੋ। ਧਇ ਮਿਲਿ ਮੁਸਲੀ ਪਰਕੇ ਤਿਨ ਕੰਗ ਬਿ
 ਥੈ ਪਨੁ ਰਹਿ ਲਯੋ। ਤੰ ਸਿਕੈ ਅਪਨੇ ਬਾਸਿ ਕੈ ਬ
 ਲੇ ਵਤਿ ਨੈਤ ਬਛਾ ਭਿਦੋ ਯੋ॥੪੧੦॥ ਦੇਂਦੁ ਰਾਜ
 ਬਸ ਬਹੀਰਟਤਾ ਜਿਕੈ ਗੇ ਸੁਗਨ ਬ੍ਰਿਜਗਇ। ਤ
 ਬਜਦੁ ਪਤਿ ਸਬਜਾ ਵਨ ਕੀਨੈ ਏਕਉ ਪਾਇ॥੪੧੧॥
 ਸੇਵੈ ਯਾਯੋ ਪਰਹਿ ਯਾਹਿ ਸਬੈ ਮਿਲਿ ਕੈ ਹਮ ਅੰਸੇ
 ਬਿਚਰਤ ਬੈਰਟਯੋ। ਅਗੇ ਕੋਯੋ ਬ੍ਰਿਜ ਭੂਖਨ
 ਕੇ ਸਭ ਪਛੇ ਭਏ ਮਨੇ ਕਪਬ ਛੇਯੋ। ਕਨ ਪ੍ਰਮਾਨ
 ਲੋਤ ਨਿਕਮਾਨ ਨੇਯੋ। ਨਿਪਉ ਪਰਬਾਨ ਚਲਾਏ। ਮ
 ਨੁ ਪਵਸਕੀ। ਰਿਤੁ ਮੈ ਘਨ ਬੁਰਨ ਜਿਉ ਸੁਗਤਿ
 ਉਬਰਖਾਏ॥੪੧੨॥ ਸੇਵੈ ਯਾਯੋ ਕਟਿ ਕੈ ਬਨ ਸਬੈ ਤਿ
 ਨਕੈ ਅਪਨੇ ਸੁਗਸੀ ਹਿਕੇਤ ਨਲਾਏ। ਧਾਇਨ ਤੋਂ
 ਬਹੁ ਸੁਨ ਬਹਿ ਓਤ ਬਸੀ ਪਤਿ ਕੇ ਪਗਨ ਠਹਰਾਏ।
 ਅਉਗਿ ਤੇ ਬਰਬੀਰੁ ਤੇਰੇ ਖਿਕੈ ਭੂਪਤਿ ਕੇ
 ਬਿਸਮਾਏ। ਧੀਰਨ ਕਾਹੁ ਸਹੀਰਹਿ ਜਦੁ ਬੀਰਤੋਂ
 ਅਰਿਕ ਬੀਰ ਪਰਾਏ॥੪੧੩॥ ਸੇਵੈ ਯਾਯੋ ਸੀਜਦੁ ਬੀਰ
 ਕੇਤਾ ਜਤਹੀ ਛੁਟਿ ਪੀਰੇ। ਯਬਹੁ ਬੀਰਨੇ ਕਾ ਅਤਿ

ਬਿਆਕੁਲਬੁਧਿਨਿਗੁਕੁਲ੍ਹੈਲਾਖਿਲਾਗੈਘਾਇ
 ਸਗੰਗਨਕੋ॥ਸੁਪਵਾਇਕੋਸਿੰਦਰਨਭਾਜਿਚਲਾਡੁਰਮ
 ਨਿਮਨਅਭਿਤੀਗਨਕੋ॥ਮਨਅਪਨਕੋਸਮੁਝਵਤ
 ਸਿਮਾਮੈਤੋਕੀਨੋਹੈਕਮੁਅਹੰਗਨਕੋ॥੧੫੧॥੧੦੮॥
 ਜੁਮਨਕੋਸਮੁਝਾਇਕੋਬਹੁਗਿਫਿਰੇਪਨਸਿਮਾਮਾਜਾਦ
 ਵਸੈਨਸੰਗਲੈਪੁਨਿਅਏਗਨਧਮ॥੧੫੨॥੧੦੮॥
 ਰਗਸਿੰਘਕੰਊਹਿਕਹਿਓਅਬਤੁਖੜਗਸੰਤਗਿ॥
 ਜਾਮਰਿਵਸਕੋਗਤਹੀਡੋਡੋਹਿਸੰਘਗਿ॥੧੫੩॥੧੦੮॥
 ਏਕਾਕੋਪਿਕੈਬੈਨਕੋਖੜਗਸੋਸੀਹਿਜੁਪਨੁਬਾ
 ਨਨਲੈਕੋ॥ਚਮਕੇਦਮਚਲਾਇਲਾਏਤੁਮਹੰਗਨ
 ਮੈਮਨਕੰਊਨਿਰਭੈਕੋ॥ਮਤਿਕਰੰਗਰਬੈਤਬਲੋਜ
 ਬਲੋਮੁਗਰਜਗਹਿਓਸੋਕੋ॥ਕੋਕੰਊਪੁਨਨ
 ਸੰਧਨੁਖਵਤਜਹੁਭਲੋਹਥੀਅਗਨਦੈਕੋ॥੧੫੪॥੧੦੮॥
 ਯੈਸੁਨਿਕੋਹਿਕੀਬਤੀਯੰਤਬਹੀਨਿਪਉਤਕੋ
 ਤਭਯਹੈ॥ਕੋਕੋਸੋਗਰਗਨਮੈਬਨਮੈਜਨੈਕਹੂੰਨੋਲੁ
 ਦਿਲਯਹੈ॥ਬੋਲਤਹੋਹਿਕੋਸਥਜਿਉਹਮਤੋਕਈ
 ਬਰਨਭਾਜਿਗਯਹੈ॥ਨਮਪਰਿਓਬ੍ਰਿਜਰਾਜਬ੍ਰਿਖਾ
 ਬਿਨੁਲਾਜਸਮਾਜਮੈਆਜੁਖਯਹੈ॥੧੫੫॥੧੦੮॥
 ॥ਕੋਕੋਕੁਪਸੁਜੁਪਕੋਹਗਿਹੁਤਲੋਦਿਨਕੋਇਕ
 ਜੀਜੈ॥ਬੋਸਿਕਿਸੋਗਮੋਨਹਮੁਰਤਿਅਨਨਮੈਅਬ
 ਹੀਮਸੁਭੀਜੈ॥ਜਾਈਨੈਧਮਸੁਨੈਪਨਸਿਮਾਮਅਰਮ

ਕਰਮੁਖਅੰਮ੍ਰਿਤਪੀਜੈ॥ ਨਾਹਕਪ੍ਰਾਨਤਜੋਗਨਮੈਅ
 ਪਨੇਪਿਤੁਮਤਮਨਥਨਕੀਜੈ॥੪੧੯॥ਸਵੈਆਕ
 ਹੋਕੋਕਨਅਯੋਧਨਮੈਹਰੁਕੋਹਮੈਤੁਮਤੁਰਮ
 ਚੋਹੋ॥ਜੁੰਧਕੀਬਤਬਰੀਸਬਤੋਹਰਿਕੁਪਕੀਇਨਕ
 ਛੁਲਪੈਹੋ॥ਜਾਨਤੋਹਅਬਯਾਗਨਮੈਹਮੈਲਾ
 ਮੈਕੋਤੁਮਜੀਤਨਜੋਹੋ॥ਜਾਹੁਤੋਭਾਜਿਕੈਜਹੁਅਬੈ
 ਨਹੀਅੰਤਕੋਅੰਤਕੋਧਮਸਿਧੈਹੋ॥੪੨੦॥ਸਵੈਆਕ
 ਯੋਸੁਨਿਕੈਹਰਿਚੰਪਲਯੋਕਰਤ॥ਨਿਕੈਬਨਕੈਖੈਚ
 ਚਲਯੋ॥ਭੁਪਤਿਕੋਹਰਿਘਾਇਲਕੀਨੈਹੀਸੀਪਤਿ
 ਕੋਨਿਪਘਾਇਲਗਯੋ॥ਬੀਰਦੁਹੁਤਿਹੋਰੋਗਬਖੈ
 ਕਬਿਰਾਮਭਨੈਅਤਿਜੁੰਧਮਚਯੋ॥ਬਨਅਪਰ
 ਚਲੇਦੁਹੁਓਰੋਤੋਅਭਨਜਿਓਰਿਵਮਡਲਛੋਯੋ
 ॥੪੨੧॥ਸਵੈਆਕ॥ਸੀਜਦੁਬੀਰਸਹਾਇਕੋਕਜਜਿਨੈ
 ਬਰਬੀਰਨਤੀਰਚਲੇਯੋ॥ਭੁਪਤਿਏਕੁਨਬਨਲ
 ਗਿਓਲਖਿਦੁਹਿਤੋਬਨਨੈਸੋਦੁਘਾਯੋ॥ਇਧਰੀ
 ਬਹੁਜਰਵਸੈਨਧਵਾਇਕੈਸੀਰਨਚੰਪਚਛੋਯੋ॥
 ਆਵਤਰਾਮਭਨੈਗਿਸਿਕੈਨਿਪੈਸਪਲਮੈਰਲਪੈਰ
 ਲਘਾਯੋ॥੪੨੨॥ਸਵੈਆਕ॥ਏਕਗਿਰੇਤਜਿਪ੍ਰਾਨਕੋਰੋਗਨ
 ਕੀਛਿਤਮੈਅਤਿਜੁੰਧਮਚੈਕੈ॥ਏਕਗੇਏਭਾਜਿਕੈਇਕ
 ਘਾਇਲਏਕਲੈਮਨਕੋਪਬਛੈਕੈ॥ਤੋਨਿਪਲੈਕਰ
 ਮੈਕਰਵਰਦੀਯੋਬਹੁਖੰਡਨਖੰਡਨਿਕੈਕੈ॥ਭੁਪਕੋਧੋ

ਖਯੀ ਮਹਤ ਬਚਨਿ ਹਰਿਗੈ ਸਭ ਅਸਿ ਕਹੈ ਕੈ ॥੪੨੩॥
 ਸਵੈ ॥ ਅਉਗ ਕਿਤੇ ਬਲ ਬੰਡੁ ਤੇ ਕਬਿਰਾਮ ਜਿ
 ਤਿਪ ਕੰਧਿ ਪਛੇਗਾ ਜੁੰਧ ਪ੍ਰਬੰਨ ਸੁਬੀਰ ਬੰਡ ਗਿਸ
 ਸਬੈ ਸੋਊ ਛਿਨ ਮਾਂਹਿ ਸੰਘੇਗਾ ॥ ਸਿਖੈ ਰਨ ਕਾਇਰੇ ਏਤਿ
 ਨ ਕੇਗ ਜਬ ਜਧਨੇ ਸੰਗਿ ਬਾਨ ਨ ਮੇਗਾ ਰੁੜ੍ਹ ਕੇ ਖੇਲੁ
 ਸੀਯੋਗ ਨ ਮੈ ਜੇਊ ਜੀਵ ਤੇ ਤੇਤ ਜਿ ਜੁੰਧ ਪਧੇਗਾ ॥੪੨੪॥
 ਸਵੈ ॥ ਸੈਨ ਭਜਾਇ ਕੇਧਾਇ ਕੈਆਇ ਕਰਾਮ ਸੁਸਿਖਾ
 ਮਕੇ ਸਾਬ ਅਰਿਓ ॥ ਲੈ ਬਰਛਾ ਜਮ ਰਾਗਾਰ ਅਸਿ
 ਕੁਪੁਰੈ ਜੁੰਧ ਨਿਸੰਗ ਕਰਿਓ ॥ ਤਿਉ ਬਹੁਰ ਕਬਿਰਾਮ
 ਭਨੇ ਪਨ ਬਾਨ ਸੰਤਰੈ ਪਨ ਪਰਿਓ ॥ ਜਿਉ ਘਨ ਭੁੰ
 ਰਨ ਤਿਉ ਸਰੋਸੈ ਕਮਲ ਪਤਿ ਕੋਤ ਨੁਤਲ ਭਰਿਓ ॥੪੨੫॥
 ਸਵੈ ॥ ਬੇਧਿਓ ਜਬ ਤਨ ਕ੍ਰਿਸਨ ਗਿਸੈ ਇੰਦੁ ਸਰਸੰ
 ਧਨਾ ॥ ਮੰਤ੍ਰਿਨੈ ਸੰਅਭ ਮੰਤ੍ਰ ਕਰਿਗਾ ਹਿਧ ਨੁਛਾ ਰਿਓ ਬਾ
 ਨ ॥੪੨੬॥ ਸਵੈ ॥ ਇੰਦੁ ਤੇ ਅੰਦਿਕ ਦੇਵ ਜਿ ਤੇਤ ਬਾ
 ਹੀ ਸਰਛੁਟ ਤਭੁਪ ਮਿਐ ॥ ਰਾਮ ਭਨੈ ਅਗਨ ਖੁਪ ਲੈ
 ਨਿਪ ਕੰਊ ਲਾਖਿ ਕੈ ਕਰਿ ਕੇ ਪੁਲਾਏ ॥ ਕੁਪ ਸਰਾਸ ਨੁਲੈ ਸੁ
 ਕਟੇ ਅਪਨੇ ਸਰਲੈ ਸੁਰ ਕੇਤਨ ਲੇਏ ॥ ਘਾਇਲੈ ਸੁਨ ਭ
 ਰੇ ਲਾਖਿ ਕੈ ਸੁਰਾਜ ਡੇਰੀ ॥ ਲਿਕੈ ਸਬ ਧੰਏ ॥੪੨੭॥ ਸਵੈ
 ॥ ਏਵਰ ਵਾਦਿਕ ਬੀਰ ਘਨੇ ਕਬਿਰਾਮ ਭਨੈ ॥ ਤੇਕੇ
 ਪਤੈ ਏਹੈ ॥ ਲੈ ਬਰਛਾ ਕਰ ਵਰਗਾਰਾ ਸੁਸੰਬ ਗਿਸੈ ਕੇ ਪਸੈ
 ਆਇਖੈ ਏਹੈ ॥ ਅੰਨਿ ਇਕੋ ਤੇਤ ਏਗਨ ਮੈ ਜਸ ਤਛ ਬਿਕੇ

[illegible]

ਸਿਕੈਕਰਲਾਯੋਗਛਸਾਮਸਤ੍ਰਸੰਧਨਾਮੰਤ੍ਰਨਸਿਉਮੁ
 ਤਮੰਤ੍ਰਕਥਿਛਾਡਿਓਮਰਭੁਤਬਨਾ॥੪੩੪॥ਸਵੈਯਾ॥
 ਵੈਤਅਨੇਕਭੇਦਤਿਹੰਤੋਬਲਬੰਡਕੁਪਭਇਆ
 ਨਕਰੀਨੇ॥ਚੱਕ੍ਰਧੈਜਮਰਭੁਗੀਅਸਿਛਲਾਗਾਰਾਬ
 ਗਛੀਕਰਲੀਨੇ॥ਮੁਸਲਾਅਓਧਪਰਉਖਾਭਿਲੀਏਕ
 ਮੈਂਦੁਮਪਤਾਬਿਹੀਨੇ॥ਰੰਤਬਛਾਇਕੈਨੈਤਚਾਇ
 ਕੈਅਏਕੈਭੁਪਤਿਕੈਤੈਦੀਨੇ॥੪੩੫॥ਸਵੈਯਾ॥ਕਿਸ
 ਬਡਸਿਭਿਬੈਸਬੁਰੇਅਸੇਹਮੈਂਮਬਡੇਜਿਨੇਕਾਮ
 ਬਸੇਨਗਡਨਿਚਬਤਹੈਪੁਨਿਰੰਤਸੇਰੰਤਬਜੇਤਿ
 ਨਕੋ॥ਸੋਸੇਨਤਕੀਅਖੀਅੰਜਿਨਕੀਸੰਗਕੰਨਭਿਰੈ
 ਬਲਕੈਇਨੇਕਾ॥ਸਮਚੰਪਚਛਾਇਕੈਨੈਛਿਰੈਸਬਕ
 ਮਕੈਨਿਤਪਪਨੇਕੇ॥੪੩੬॥ਸਵੈਯਾ॥ਧਇਪੋਗਮਿਲਿ
 ਕੈਉਤਗਛਸਭੁਪਇਤੈਭਿਰੰਛਗਹਿਓਹੈ॥ਛਾਛਸੁ
 ਕੈਅਪੁਨਮਨਕੈਸਿਸਤ੍ਰਨਸੈਇਹੰਤੈਤਿਕਹਿਓਹੈ
 ॥ਅਜਸੈਯਹਨਿਹੰਤੈਨਮੈਕਹਿਓਬਤੀਅੰਧਨੁਬਨ
 ਗਹਿਓਹੈ॥ਯਨਿਪੈਕੈਅਤਿਪੀਗੁਪੇਖਿਕੈਰਾਨਵਕੈ
 ਰਲਾਗੀਫਿਗਹਿਓਹੈ॥੪੩੭॥ਸਵੈਯਾ॥ਤਨਿਕਮਨਮਾ
 ਬਲਵਨਸੁਸਤ੍ਰਨਕੈਬਹੁਬਨਚਲਾਏਇਕਨਕੀ
 ਭੁਜਿਕਟਿਰਈਸਿਏਕਨਕੈਓਗੈ॥ਸਰਾਏਯਪਾ
 ਇਲਾਏਕਗਿਰਨਮੈਂਟਾਖਿਕਾਇਗਛਾਡੈਕੈਬਤਪਯੇ
 ਯੇਕਮਾਬਲਾਵੰਤਰਾਤਹੋਭਿਰੂਤਿਨਬੈਨਸੁ

ਨਏ॥੪੩੫॥ਸਿਧ੫॥ ਕਹੋਕੋਜੁਝਕਰੇਸੁਨੇਗਨਿਪਤੋਤੁ
 ਕੋਜੀਵਤਜਨਨਦੈ॥ਦੀਗਧਰੇਹਸਲੇਨੀਸੀਮੁਰ
 ਤਿਤੇਸਮਭੱਛਕਹੰਮਪੈਰੈ॥ਤੀਕੇਮਾਸਕੋਖੰਡ
 ਨਖੰਡਕੈਪਵਕਬਨਮੈਭੁਜਿਕੈਲੈ॥ਤੁਨੇਜਿਜ
 ਨਤਹੈਸੁਨੇਸੁਠਤੇਕਹੰਦੰਤਨਸਾਬਚਬੈ॥੪੪॥
 ॥੪੫॥ਯੋਸੁਨਿਕੈਤਿਹੰਬੈਨੇਕਨਿਪਬੋਲਿਓਮਿਸਿ
 ਖਾਇਜਿਹਮਤੰਤਜਿਜਾਇਤਿਹਮਤਦੁਪਅਪਾ
 ਏ॥੪੫॥੪੫॥ਏਕੁਬੈਨਸੁਨਦਨਵੀਸੈਨਪਰੀਅ
 ਰਗਾਇਚੁੰਓਯੋਗਿਓਨਿਪਤਿਥੇ॥ਤਬਰਕੀ
 ਨਿਅਇ॥੪੪॥੪੪॥ਚਉਪਈ॥ਅਸੁਰਨਯੋਗਿਖੜਗ
 ਸਿੰਘਪਈਨੈ॥ਤਬਨਿਕੋਪੁਘਨੈਮਨਕੀਨੈ॥ਧਰੁਖ
 ਬਨਕਰਬੀਚਸੰਭਗੈ॥ਸੰਤਅਨੇਕਮਹੰਤੈ॥੪੪॥
 ॥੪੫॥੪੫॥ਕੁਰਕਮਾਇਕਰਛਸਨਮਾ॥ਜਿਨਜੀ
 ਤੋਅਗੇਸੰਗਮਾ॥ਸੋਤਬਹੀਨਿਪਸਮੁਹੰਗਯੋ॥ਅਤਿ
 ਹੀਜੁਝਦੁਨਤੰਭਯੋ॥੪੪੩॥ਸਿਧ੫॥ਅਭੁਪਲੈ
 ਸਬਹੀਅਪਨੇਜਬਹੀਵਹੁਭੁਪਤਿਸੰਗਅਭਿਓ
 ॥ਜੰਧਅਨੇਕਪ੍ਰਕਰਕੀਯੋਗਨਕੀਛਿਤਤੋਕੋਓਦੈਨ
 ਟਾਂਭਓ॥ਤਨਿਪਲੈਕਰਮੈਅਸਿਕੋਰਿਪੁਮੁੰਡਕਟਿਓ
 ਗਿਰਿਭੁਮਿਪਾਭਿਓ॥ਦੋਛਟਿਓਨਹਿਕੋਪੁਦਿਓਨਿ
 ਜਓਠਕੋਦੰਤਨਸੈਪਕਭਿਓ॥੪੪੪॥੪੪੪॥ਕੁਰਕਮ
 ਕੋਖੜਗਸਿੰਘਜਬਮਭਿਓਨੇਠਗਾਅਸੁਰਨਕਸਿ

ਨਹੁ ਤੈ ਅਸੁ ਗਨਿ ਕੀ ਸਭਿ ਅਭਿਗ ॥੪੪॥ ਸੋਹਾ ਕੁਰੂ
 ਇਤ ਜਿਹ ਨਾਮ ਬੋਝੈ ਤਬ ਲਵਤ ਮਤਿ ॥ ਅਗੇ
 ਬਹੁ ਸੰਗ ਮਲ ਰਿਓ ਅਰਿਓ ਨਹਿ ਨ ਰਿਓ ॥੪੪॥ ਚੋ
 ਪਈ ॥ ਕੁਰਕ ਮਬਧੈ ਨੇਨ ਨਿਹ ਰਿਓ ਤਬ ਹਿ ਅਪ
 ਨਖੜਗੁ ਸੰਭਾਰਿਓ ॥ ਕੁਰੂ ਤੁਹਿ ਸਿਨ੍ਹਿ ਪਪਰ ਧਯੋ ॥ ਮ
 ਨੇ ਕਲਾ ਮੇਘ ਉਮਰ ਯੋ ॥੪੫॥ ਚੋ ਪਈ ॥ ਅਵਤੀ
 ਤਿਹੁ ਭੁਪ ਚਰਿਓ ॥ ਜਹੁ ਕਹੰ ਮੁਖ ਬੰਧੁ ਪਛਰਿਓ ॥
 ਹੁੰਦੁ ਮਸੰ ਅਬਜੁ ਧਮ ਚੈ ॥ ਭੁਤ ਗਯੋ ਜਹੰ ਤੇ ਹਿ
 ਪਠੈ ॥੪੬॥ ਚੋ ਪਈ ॥ ਯੋ ਕਹਿ ਕੈਤਬ ਖੜਗ ਸੰਭ
 ਰਿਓ ॥ ਅਤਿ ਪ੍ਰਚੰਡ ਬਲ ਕੀ ਪ੍ਰਹਾਰਿਓ ॥ ਭੁਪ ਤਿਲ
 ਖਿਓ ਕਾਟਿ ਅਸਿ ਦੀਨੋ ॥ ਸਉ ਮਹਿ ਗਤ ਭੀਤ ਰਿਓ ਨੇ ॥
 ੪੭॥ ਚੋ ਪਈ ॥ ਕੁਰਕ ਮਮ ਅਰੁ ਕੁੰਦੈ ਤੁਰੈ ਉਗਏ ਜਮਧ
 ਮਾ ਸੈਨ ਤਿਨ ਕੀ ਸਸਤ੍ਰ ਲੈਘ ਰਿਓ ਨਿਪ ਸੰਗ ਮਾ ॥੪੮॥
 ॥ ਸੋਹਾ ॥ ਸੁਕੀਓ ਤਿਨੁ ਮਨ ਮੈ ਜੇ ਉਰੈ ਤਬ ਚੋ ਨਿ
 ਪਉ ॥ ਸਿਧ ਏ ॥ ਬਾਨਕ ਮਾਨਗਾ ਬਰਛੀ ਅਗਨ ਖੁ
 ਧਲੈ ਕਰੋ ਪਬ ਛੇ ॥ ਤੇ ਨਿਪਤੀ ਸਰਸਨੁ ਲੈਤ ਬ
 ਅਵਤ ਬਾਟੈ ਕਾਟਿ ਗਏ ॥ ਅਪਨੇ ਕਾਢਿ ਨਿਖੰਗੁ
 ਤੰ ਸਰਸਤ੍ਰ ਨੇ ਕਉ ਰਬੀ ਚਲ ਗਏ ॥੪੯॥ ਚੋ ਪਈ ॥ ਤਬ
 ਸਬ ਸਤ੍ਰ ਤਾਜਿ ਕੈ ਗਏ ॥ ਕਉ ਸਨ ਮੁਖੋ ਤਨ ਭਏ ॥ ਅ
 ਪਿਕਰੈ ਤਜ ਮੇਲੇ ਕਪਠੇ ॥ ਜੀਅ ਤਗੇ ਗਤਿ ਅਗਿ
 ਪਰਏ ॥੫੦॥ ਸੋਹਾ ॥ ॥ ਭਜਿ ਗਏ ਸਬ ਰੈਤ ਜ ਬੈਤ ਬ

३५॥ गिरि मिरि किरि सुम मोगा ल गत पी क बिग म
 कौतु मी ज रु धी गे क चि पी प योगा बि पि कै अ उ
 ग न के त न के पु ति अ उ ग न ज इ ल गे सु म य गे
 दे ख पु पौ म्बु पु प ति के अ ब ए कौ अ पु अ ने क
 बि र गे ॥ ४५३ ॥ च प ॥ मी गि ज ल के अ म र च ल
 अ म के ॥ ४५४ ॥ न प उ प म अ ओ च ग न सि य मु ग ति
 य गि अ ए ॥ स गि त न की सै न म गि लि अ ए ॥ ४५५ ॥
 ४५५ ॥ अ व त सि य न म ब त सु न ॥ च गि र ज अ
 ति गि मिरि य ओ सु न त म व न क पे पु र ती नो ॥ इ न
 ति य म न मै र सु न की नो ॥ ४५५ ॥ स दै ॥ अ ब न त म गि
 ज ल पि य के क बि ग म भ नै त न त र ति की नो ॥ स
 त पु सि य न के गि म के स ग ज ल नि सि उ उ ग के रि कै
 ची नो ॥ ४५६ ॥ इ ल के स गि त म गी ब न सु न त म ति
 उ के अ ग ती नो ॥ न क न ठे न गि र न मै ज ल ग ज
 भ जि र गि उ के म ग ली न ॥ ४५६ ॥ च प ॥ ज ब जि
 ल पि य प मी सि य गे त ब गि र क उ ति य पु ति स
 म गे ॥ त ब ज म के गि म स र च ल ओ ॥ ४५७ ॥
 ज म ति य प गे ॥ ४५७ ॥ स दै ॥ अ धी र ब न्दो के र त
 इ त न म सु के प री सी ब न्द गे स पे य ओ ॥ ब न क म
 न कि प न ग र ब र छी क र लै अ ति जु य म च ओ
 ती ग र ल व त त्रि य न त ब त छी के क बि ग

ਵਖਤਯੋ॥ ਭੁਪੇਕਬਨਮੋਨਖਗਰਜਕਟਿਓਅਭਿਕੋ
 ਸਿਰਨਗਜਿਉਂਘਾਯੋ॥੪੫॥ ਸਵੈਯਾ॥ ਬਿਕੁਤ੍ਰੈਤੋਕੋ
 ਨਿਪਮਾਹਿਲਾਯੋਜਮਕਗਿਸਕੈਪੁਨਿਉਤਰੀਨੀਕਭ
 ਯੋਜੀਅਮਯੋਪਨੇਅਰਦਭੋਕੋਕਮੈਤੁਮਲੀਨ
 ॥ ਤਹਿਨੀਅਤਛਡਤੋਸੁਨਿਗੇਅਬੋਮਹਿਇਓਪੁ
 ਨਕੀਨੀ॥ ਮਭਤੋਕਰਲੈਕਰਨਕੁਮੇਬਲਜਨਤੋ
 ਪੁਸਤੀਨੀ॥੪੫॥ ਸਵੈਯਾ॥ ਯੋਕਹਿਕੈਬਤੀਅਜਮੋਕ
 ਕਬਿਰਮਕੈਪੁਨਿਜੁੱਧਕੀਓ॥ ਭੁਤੰਸੰਗਲਾਨਕ
 ਕਨਣਕਨਿਡਕਨਿਸੋਨਮਘਾਇਪੀਓ॥ ਮਭਿਓ
 ਮੈਨਕੁੰਜਮਤੋਨਿਪਮਾਨੁਅੰਮ੍ਰਿਤਪਾਨਕੀਓ॥
 ਪਾਨਲੀਯੋਪਨੁਬਨਜਥੈਤਿਨਿਅੰਤਕਅੰਤਤਾ
 ਇਰੀਓ॥੪੬॥ ਸਰਣਾ॥ ਜਬਜਮਰੀਓਭਜਾਇਕਿ
 ਸੁਨੇਹਿਨਿਪੋਯੋਕਹਿਓ॥ ਲਗਤਕਿਉਨਹੀਅਇਮ
 ਹਰਬੀਰਨਪੀਰਤੁਮ॥੪੬॥ ਸਵੈਯਾ॥ ਜੇਹਿਮੰਤਅ
 ਰਧਤੋਤਪਸਾਧਤੋਮਨਮੈਨਹੀਅਯੋ॥ ਜੰਗਕੀਏ
 ਬਹੁਰਨਰੀਏਸਬਯੋਜਤਹਿਕਿਨਹੀਪਯੋ॥ ਬੁ
 ਹਮਸਚੀਪਤਿਨਰਸਰਦਬਿਆਸਪਰਸਰਸੀਸੁ
 ਕਗਯੋ॥ ਸੇਘਨੀਸਿਖਾਮਅਯੋਪਨਮੰਡੁਕਕਿਕੈਜੁੱ
 ਧਕੈਕਜਬੁਲਾਯੋ॥੪੬॥ ਚੰਦ੍ਰਾ॥ ਤਬਹਿਜੰਛਅ
 ਸਤਕਰਲੀਨੀ॥ ਚੰਕਮਾਨਛਡਿਸਰਦੀਨੀ॥ ਨਲ
 ਭੁਬਰਮਨਿਗੀਸੁਧਏ॥ ਸੁਤਕੁਏਕੁੰਦ੍ਰੈਇਹਅਏ

੪੬੩ ਚੌਪਈ॥ ਪਨਰਜੰਛਕਿਨਰਸੀਗਿਲੀਨੀਏ
ਅਏਮਨਮੈਗਿਮਿਕੀਨੇ॥

॥੪੬੪॥ ਸਦੈਗਾਕਪਕੀ

ਏਸਬਸਸਤਲੀਏਕਰਮੈਮਿਲਿਕੈਤਿਹੋਤਬਅ
ਏਾਭੁਪਨਿਖਗਤੰਕਚਿਕੈਬਨਕਮਨੈਕਤਨਿਪ੍ਰਕ
ਪਿਚਲਏਹੋਤਭਏਬਿਰਥੀਬਿਨਸੁਤਘਨੇਤਬ
ਹੀਜਮਲੇਕਪਠਏ॥ ਠਛੇਨਕਉਗਹਿਓਤਿਹੋਰਸ
ਬੈਗਨਕਿਨਰਜੰਛਪਠਏ॥ ੪੬੫॥ ਸਦੈਗਾਕਪਕੀ
ਨਲਕੁਬਕੈਸੁਫਿਰਿਓਲਗਬੇਕਹੁਬੀਰਬੁਲਏ
॥ ਸਹਿਕਬੇਰਭਯਪਨੁਲੈਸਰਜੰਛਜਿਤੇਮਿਲਿਕੈਪੁ
ਨਿਅਏ॥ ਮਰਹੀਮਰਪੁਕਧੈਰਸਬਹੀਕਰਮੈਅ
ਸਿਕਉਚਮਕਏ॥ ਮਨਹੁਸੀਖਤਗੇਸਕਉਪਰਦੰ
ਲੀਏਜਮਕੇਗਨਧਏ॥ ੪੬੬॥ ਚੌਪਈ॥ ਜੰਬਕੁਬੇ
ਰਕੈਸਬਰਲਅਯੋ॥ ਤਬਨਿਪਮਨਮੈਕਪਬਛ
ਯੋ॥ ਨਿਜਕਰਮੈਪਨਬਨਸੰਭਰਿਓ॥ ਅਗਨਤਰਲੁ
ਇਕਪਲਮੈਮਰਿਓ॥ ੪੬੭॥ ਦੋਹਰਾਜੰਛਸੈਨਬਲ
ਬੰਡਨਿਪਜਮਪੁਰਦੀਪਠਾਇ॥ ਨਲਕੁਬਕਧਾਇ
ਲਕੀਯੋਅਤਿਜੀਅਕਪਬਛਏ॥ ੪੬੮॥ ਦੋਹਰਾਜੰ
ਬਕੁਬੇਰਕਉਗਬਿਥੈਮਰਿਓਤੀਛਨਬਨ॥ ਲਗਤ
ਸਰਕੈਸਟਕਿਓਛੁਟਿਗਯੋਸਬਮਨ॥ ੪੬੯॥ ਚੌਪਈ॥
॥ ਸੈਨਸਹਿਤਤਬੈਭਜਿਗਯੋ॥ ਠਛੇਕਨਰਨਤੀਤਰ

ਭਯੋਮਨਕੁਬੇਰਅਤਿਤਸਬਛਯੋਜੰਧਕਰਨ
 ਚਿਤਕਬਹੁਨਭਯੋ॥੪੭॥ਫੁਨਿ॥ਭਜਿਜੰਛਸਬ
 ਗਏਤਬਹਿਹਮਿਹਬਲਾਗੁੜਸਤਦੀਓਛਰਿ
 ਮਕਪਿਓਵਤਲਤਲਾ॥ਤਬਸਿਵਜੁਓਠਿਧੇਸੁ
 ਲਸੰਭਮਿਕੋਕਿਉਹਮਿਸਮਓਹਮੰਓਇਹੋਜੀਘਧ
 ਮਿਕੋ॥੪੭੭॥ਫੁਨਿ॥ਸੰਗਰੁਕੁਰੁਚਲੇਭਟਉਠਿਤ
 ਥੈਏਕਰਨਜੁਚਲੈਸੰਗਲੈਰਲੁਸਥੈਅਉਸ
 ਕਲਗਨਚਲੈਸੁਸਸਤਸੰਭਮਿਕੋਕਉਨਅਜਿ
 ਤਪ੍ਰਗਟਿਓਭਵਕੈਬਿਚਰਿਮਿਕੋ॥੪੭੮॥ਦੋਹਰਾਕਿ
 ਭਟਪ੍ਰਗਟਿਓਜਗਤਮੈਸਬਯੋਕਰਤਬਿਚਗਾਸਿ
 ਵਸਿਖਬਾਹਨਗਨਸਹਿਤਅਏਗਨਮਿਸਿਧਗ॥੪੭੯॥
 ਦੋਹਰਾ॥ਪ੍ਰਲੈਕਲਕਰਤਾਜੰਧੀਅਏਤਿਹੰਠਰਉਗਿਗ
 ਨਨਿਹਮਿਮਨਮੈਕਹਿਓਇਹਚਿਤਕੀਠਉਗ॥੪੮੦॥ਦੋਹਰਾ
 ॥ਗਨਗਨੇਸਿਸਵਖਟਬਦਨਦੇਖੈਨੈਨਨਿਹਮਿਸਿ
 ਸਿਭੁਪਤਿਜੁਧਹਿਤਲੀਨੇਅਪਿਹੰਕਗਿ॥੪੮੧॥ਸਵੈ
 ਯਾਗੇਸਿਵਅਜੁਅਯੋਧਨਮੈਲਮਿਲੈਹਮਸੋਕਹਿਲੈ
 ਥਲੁਜੋਤਾਅੰਗਨੇਸੁਲਹੈਹਮੰਗਿਹੈਤੁਮੰਗਤਨ
 ਮੈਬਲੁਏਤਾਕਿਉਰਖੜਨਨਤੁੰਗਰਬੈਮਹਿਹੰਅ
 ਬਹੀਏਕਬਨਲੰਗਤਾਕਹੈਕਉਏਮੰਗਨਮੈਅ
 ਥਲੈਨਗੋਕਛੁਜੀਮੰਧੋਚੈਤ॥੪੮੨॥ਸਵੈਯਾਥੈ
 ਲਿਉਠਿਓਮਿਸਕੈਸਿਵਜੁਅੰਗਕਉਨਪਤੈਗਰਬ

ਤੋਂ ਏਤਾ ਏਤਨੇ ਸਾਜੇ ਨੇ ਰਾਮਿ ਮੈਂਡੇ ਅਬ ਹੀ ਲਾਖਿ
 ਹਮੈ ਬਲੁ ਜੋਤਾ ਜੋਤੁ ਮੈ ਅਤਿ ਪੈਰੀ ਅਬ
 ਫੀਲ ਕਹਾ ਪੁਨ ਬਨਹਿ ਲੋਤਾ ॥ ਜੋਤ ਹੈ ਦੀਰਘ ਗਤ
 ਤਿਹ ਸੁ ਬਨਨ ਸੈ ਕਹੈ ਲਘੁ ਤੋਤਾ ॥੪੭੧॥ ਸਦੈ ॥
 ਕਿਉ ਸਿਵ ਮਨੁ ਕਹੈ ਇਤਨੇ ਭਜਿ ਹੈਤ ਬਹੀ ਜਬ
 ਮਾਮੁ ਚੈ ਗੀ ॥ ਏਕ ਹੀ ਬਨ ਲਗੇ ਕਪਿ ਜਿਉ ਸਿਗਰੀ
 ਤੁਮਰੀ ਅਬ ਸੈਨ ਨ ਚੈ ਗੀ ॥ ਭੁਤ ਪਿਸਾਚਨ ਕੀ ਧੁਜਨੀ
 ਮਹਿ ਹੈਰਨ ਮੈਂ ਨਹੀਂ ਨਿਕ ਬਚੈ ਗੀ ॥ ਤੇਰੀ ਸੇਨ ਤੋ ਸੰਸੁ
 ਨਿਅ ਜਪਹਾਇਹ ਅਰੁ ਨ ਬੇਖਰੈ ਗੀ ॥੪੭੨॥ ਤੇਰੇ
 ਕੰਦਾ ॥ ਸਿਵ ਯੈ ਸਨਿ ਕੈ ਪੁਨ ਬਨੁ ਟੀਯੋ ॥ ਕਸਿ ਕਾਨਪ
 ਮਾਨ ਲੋਛਾ ਡੇ ਦੀਯੋ ॥ ਨਿਪੇ ਕੁਮੁਖ ਲਾਗਿ ਬਿਰਾਜਿ
 ਹਿਓ ਖਗਰਾ ਜਮਨੈ ਅਹਿਰਾਜਗ ਹਿਓ ॥੪੭੩॥ ਤੇਰੇ
 ਕੰਦਾ ॥ ਬਰਛੀ ਤਬ ਭੁਪਚਲਾਇ ਰਈ ॥ ਸਿਵ ਕੋ
 ਗੈਲਾ ਗਿਕੁ ਤਿਤਈ ॥ ਉਪਮਾ ਕਾ ਬਿਨੈ ਇਹੰ ਭਾਤਿ ਕ
 ਹੀ ॥ ਗਵਿਕੀ ਕਰਕ ਜਪੈ ਮੰਡਿਰ ਹੀ ॥੪੭੪॥ ਤੇਰੇ ਕੰਦਾ
 ॥ ਤਬ ਹੀ ਹਰਿ ਦ੍ਰਿਕ ਰਖੈ ਚਿਨਿਕ ਗੀ ॥ ਗਹਿਡਾ ਰਿਦਈ
 ਮਨੈ ਨਗਨਿਕ ਗੀ ॥ ਬਹੁ ਗੰਧਿ ਪਾਮਾਨ ਤੇ ਖਗਨਿਕ
 ਰਿਓ ॥ ਕਰਕੇ ਬਲੁ ਕੈ ਸਿਵ ਉਪਰਿ ਭਰਿਓ ॥੪੭੫॥
 ਹਮੈ ਮਹਿ ਹਿਓ ਗੀ ॥ ਭੁਮਿ ਪਰਿਓ ॥ ਮਨੈ ਬਜੁ ਪਰਿਓ
 ਗਿਰੀ ਸ੍ਰਿਗ ਭਰਿਓ ॥ ਇਹੰ ਦ੍ਰੁਸਾ ਸਬ ਸੈਨ ਨਿਹ ਗੀ ॥ ਬ
 ਰਛੀ ਤਬ ਹੀ ਸਿਵ ਪੁਤ ਸੰਤਰੀ ॥੪੭੬॥ ਕਰਕੇ ਬਲੁ ਕੈ

ਨਿਪਰਚਲਾਈ॥ ਖਰਛ ਨਹਿਮ ਨੀਤ ਪਠਾਈ॥

॥੪੮॥ ਮਏ ॥ ਨਿਪਾਵਤ ਕਟਿ ਈ ਬਰਛੀ ਸਹਤੀਛ
 ਨੇਕ ਅਰਿਕੇ ਉਰਮਾ ਰਿਓ ਸੇ ਸਹੇ ਸੰਕਾ ਬਰਮੁ ਕੈ ਤਿਹੰਬਾ
 ਚਨਕੇ ਪ੍ਰਤਿ ਅਪ੍ਰਾ ਰਿਓ ਏਕ ਗੇਨ ਸਾਲ ਲਾਗ ਬੈਖ ਸਰ
 ਲਾਗਿ ਹਿਓ ਤਿਹੰਛੇ ਛਾ ਬਿਧਾ ਰਿਓ ਮਾਨ ਬਛਿਓ ਗਾਜ
 ਮਾਨ ਨਦੀ ਮੇਨੋ ਸਹ ਅੰਕੁ ਸਸ ਬਿਉਤਾ ਰਿਓ ॥੪੮॥ ਸ
 ਏ ॥ ਚਿਤ ਭਯੋ ਚ ਛਿਬਾਨ ਪੈ ਸਿਵ ਲੇਧਨੁ ਬਾਨ ਚਲਾ
 ਇਹੋ ਯੋ ਸੇ ਸਹਤੀਛ ਨੈ ਅਤਿ ਹੋਇੰ ਭੁਪਤਿ ਕਉ
 ਲਾਗਿ ਗਏ ॥ ਫੁਲ ਲਾਗਿ ਚੀਯਾਜਾ ਨਿਨੋ ਸਹੰ ਮਿਓਨ
 ਹੀਰ ਚਕਤਾ ਸੁਭ ਯੋ ॥ ਚੰਪਤ ਨਾਇਲੀ ਯੋ ਕਮੈ ਸੁਨਿਖ
 ਗੋਤ ਬਾਨੁ ਨਿਕਾ ਸਿਲਯੋ ॥੪੯॥ ਦੋਹਰਾ ਤਬ ਤਿਨੁ
 ਪਤਿ ਬਾਨ ਇਕ ਕਾਨੁ ਮਾਨੁ ਤਨੀ ਲਖਿ ਮਾ ਰਿਓ ਸਿਵ
 ਉਮ ਬੈਖੇ ਮਾ ਬਾ ਪਤਿ ਹੀਯਾਜਾ ਨਿ ॥੪੯॥ ਚੰਪਈ॥
 ਜਬ ਹੋ ਕਉ ਗਤਿ ਨ ਸਹਾ ਰਿਓ ਇਹੰ ਬਿਕ੍ਰਮਾ ਸਿਵ
 ਸੈਨ ਨਿਹ ਰਿਓ ਕਰਤ ਕੇ ਯਾ ਨਿਜੁ ਰਲ ਲੇਧਾ ਇਓ ਪੁ
 ਨਿਗੇਨ ਸਮ ਨੇਕ ਪਬ ਛਾਇਓ ॥੪੯॥ ਮਏ ॥ ਮਾਵ
 ਤਹੀ ਦੁਕੇ ਲਾਖਿ ਭੁਪਤਿ ਜੀ ਅਪਨਾ ਤਕੇ ਪਬ ਛਾ
 ਯੋ ਪੈਰੁ ਕਉ ਭੁਜਾ ਰੇ ਨੇਕੀ ਸਿਖ ਬਾਨੇ ਕਉ ਬਾਨੁ
 ਲਾਗੇ ਯੋ ਅੰਗ ਜਿ ਤੇ ਗੇਨ ਕੇ ਰਲ ਮਾਵਤ ਸੋਛਿ ਨਮੋ
 ਜਮ ਪਾ ਮਪਠੇ ਯੋ ਪਾਇਖਾਨ ਨੇਕੀ ਬਾਹੀ ਗਜਾ

ਨਾਨਕ ਭੈ ਕੇ ਬੇਤ ਪਾਸੇ ॥੪੮॥ ਸਵਾ ॥ ਮੇਰੇ ਭਯੋ
 ਪਕਾ ਮਨ ਮੈਂ ਜਬ ਸ੍ਰੀ ਸਿਵ ਕੇ ਰਲੁ ਮਾਭਿ ਜਾਯੋ ਕਾਹੇ
 ਤਜ ਤੇਰੇ ਭਰੋ ਕੇ ਜਿ ਨਿਭਾ ਜਹੁ ਯੋ ਤਿਹੰ ਦੇਹਿ ਸੁਨੇ ਯੋ
 ਮੁਭੈ ਨ ਖੜਗ ਸਤ ਬੈ ਅਪੁਨੇ ਕਰੈ ਬਰ ਸੰਖ ਬਜਾ
 ਯੋ ਸਸਤ੍ਰ ਸੰਭਾ ਸਿ ਬੈਤ ਬਹੀ ਮਨੇ ਅੰਤ ਕੁ ਪਕੀ
 ਏਹ ਨ ਆਯੋ ॥੪੯॥ ਸਵਾ ॥ ਯੋ ਦੇਸੇ ਨ ਸਬ ਫੇਰਿ ਫਿਰ
 ਕਰੈ ਕਰਵਾਹੇ ਕਪੌਧ ਯੋ ਜਾਣਾ ਜਭੇ ਸੁਦੇਹ ਨ ਡੇ
 ਤਿਨਹੂੰ ਮਿਲਿ ਕੈ ਸਬ ਸੰਖ ਬਜਾਯੋ ਮਹੀ ਮਹਾਪੁ
 ਕਰ ਪੈਲ ਲਕਾਰਿ ਕੈ ਯੋ ਆਰੈ ਬਹੁ ਘੋਯੋ ਮਹਤ
 ਹੈ ਅਬ ਤੇ ਹਿਨ ਛਡਤ ਯੋ ਕਹਿ ਕੈ ਸਰ ਥਪ ਚਲੇ
 ॥੫੦॥ ਸਵਾ ॥ ਜਬ ਅਨਿਰਨ ਕੀ ਮਹੀ ਮਚੀ ਤਬ
 ਹੀ ਨਿਪ ਅਪਨੇ ਸਸਤ੍ਰ ਸੰਭਾ ॥ ਖਗੁ ਗਦ ਬਰਛੀ
 ਮਦਾ ਸੁਦੈ ਇਕ ਬਹੀ ਸੰਤ੍ਰ ਪਚੇ ॥ ਪਾਨ ਲੀਯੋ
 ਨੁਬਾਨ ਸੰਭਾ ਹਿਨਾ ਰਿਕਾਈ ਅਰਿਕੇਟਿ ਸੰਘੇ ॥
 ਪਨ ਮੋਹਤ ਸੰਭਾ ਤੇ ਮੁਖ ਕੇ ਅੰਤ ਕੇ ਅੰਤ ਕੇ ਸੇਭ
 ਹੋ ॥੫੧॥ ਸਵਾ ॥ ਲੈ ਅਪੁਨੇ ਸਿਵ ਪਨ ਸਰਾਸਨ
 ਜੀ ਅਪਨੇ ਅਤਿ ਕੋ ਪਬ ਛਾਯੋ ॥ ਭੁਪਤਿ ਕਚਿ ਤੇ
 ਚਿਤ ਮੈ ਬਧ ਬਹਨ ਅਪਨੇ ਕੇ ਸੁਧ ਵਯੋ ॥ ਮਹਤ
 ਹੈ ਮਬ ਯਾਹਨ ਮੈ ਕਹਿ ਕੈ ਨਿਪ ਕੇ ਇਹੰ ਭੀ ਤੇ ਸੁਨੇ ਯੋ
 ਯੋ ਕਹਿ ਰਬ ਜਾਵਤ ਭਿਯੋ ਮਨੇ ਅੰਤ ਭਯੋ ਪਕੇ
 ਘਨ ਆਯੋ ॥੫੨॥ ਸਵਾ ॥ ਨਦ ਸੁਨ ਰਹਿ ਭਿ

ਰਿਪੁਸੁ ਨਿਬਪੁਰੁ ਤੈ ਮਹਾ ਬਿਸਮਾ ਯਾ ਸਤ ਸਮੁਦ੍ਰ
 ਨਦੀ ਨਦਰ ਸਗ ਬੰਧ ਸੁ ਮੇਰ ਮਹਾ ਗਰਜ ਯਾ ਕਾ ਪਿਓ
 ਭਿਓ ਸੁ ਨਿਕ ਸਹਸਾਨ ਨ ਚ ਚੁ ਦੌਲੇ ਕ ਨ ਚ ਲਾ ਜਾ
 ਯਾ ਸੀ ਕਤੂ ਸੁ ਨਿਕੈ ਗਜ ਕੇ ਜਨ ਭੁਪ ਨਹੀ ਮਨ ਮੈਰ
 ਕਪ ਯਾ ੪੬੩ ॥ ਸਵ ਯਾ ॥ ਗੁੰਡੇ ਕੇ ਅਨ ਨੇ ਕੇ ਅਵੇਲੇ
 ਕਿ ਕੇ ਯੋ ਕਹਿ ਕੈ ਨਿਪ ਬਤ ਸੁ ਨ ਈ ਕ ਭੇ ਯੋ ਜੋ ਜੁ ਗੀ
 ਅਕਰ ਲੈ ਕਹਿ ਭਿਓ ਕੇ ਕਰ ਨ ਨ ਰ ਬ ਜ ਈ ॥ ਰੰਦੁ ਲ
 ਮਗ ਨਹੈ ਤੁਹਿ ਕ ਸਜੈ ਮੈਂ ਨ ਡੇਰ ਤੁਹਿ ਚੰ ਪ ਚ ਛ ਈ ॥
 ਜੁ ਭਿਕ ਕ ਮੈ ਛ ਤਿਨ ਕ ਕੁਛੋ ਜੋ ਗਿਨ ਕ ਨਹਿ ਕ ਮ
 ਲਾ ਈ ੪੬੪ ॥ ਸਵ ਯਾ ॥ ਯੋ ਕਹਿ ਕ ਬਤੀ ਅਸਿਵੇ ਸ
 ਨਿਪ ਪਨ ਬਿਖੈ ਸਿਖ ਫਗ ਬੇਡੇ ਲੈ ॥ ਮਹਤ ਭਿਓ
 ਮੇ ਕਤ ਮੈ ਕ ਬਿਰਾ ਮੁ ਕੋ ਜੀ ਅਕੇ ਪ ਮਹੈ ਕਾ ਘਾਉ
 ਕੈ ਸਿਭੁ ਕ ਗਤ ਬਿਖੈ ਮ ਬਿਲਿਓ ਭਿਓ ਗਿਸਿ ਸਿਧੁ
 ਜਗ ਜੈ ॥ ਕੁ ਗਿਰਿਓ ਸਰ ਮਾਲ ਕੁੰ ਕੁੰ ਬੈਲ ਗਿਰਿਓ
 ਗਿਰਿਓ ਸੁਲ ਕੁੰ ਕੁੰ ॥ ੪੬੫ ॥ ਸਵ ਯਾ ॥ ਘੋਰਿ ਲਯੋ
 ਭਿਕੈ ਨਿਪ ਕੇ ਜ ਬਤੀ ਸਿਵ ਕ ਦਲ ਸੁ ਕਹਿਓ ॥ ਅ
 ਗੁੰਡੁ ਭੁਪ ਅਯੋਧਨ ਮੰ ਤਿ ਛ ਛ ਛ ਹਿਓ ਨਹੀ ਪੈ ਗਾਟੀ
 ਓਹੀ ॥ ਤਲ ਜਹੰਗ ਬਰਖ ਪੁਜਾ ਭਟ ਪੰ ਛ ਨ ਸਿਓ ਗਨ ਬ
 ਗਤ ਰਿਓ ॥ ਭਾਗਿਓ ਏ ਗਨ ਜੋ ਸਾ ਬਿਓ ਗ ਮਨ ਨਿਪ ਟੁ
 ਟਿਕੈ ਬਜ ਪਰਿਓ ॥ ੪੬੬ ॥ ਸਵ ਯਾ ॥ ਏ ਸਿਵੇ ਕ ਗਨ ਬਿਰ
 ਹੋ ਅਤਿ ਮਨ ਕੇ ਪੁ ਬ ਛ ਈ ਗਨ ਛੈ ਨ ਗਨ ਗ ਜ ਸ ਮ

ਤੁਨੀਗੇਸਕੀਏਪਦਕੀਸੀ

ਹਾਥੀਰ ਹਨਰਇ ॥ ੪੩ ॥ ਸੰਦਾਯਾ, ਬੀਰਨਕੀਮਨਸ਼ੀ
 ਗਨਰਇਮਹਾਬਰਬੀਗਫਿਰਿਓਗਨਛੈਨਾਏਹਤ
 ਨਨਚਲਿਓਸਿਸੁਹਤਕੀਯੋਗਹਿਜਾਮਰਾਜਖਿ
 ਲੈਨਾਅਵਤਤੁਪਬਿਲਕਿਕੈਸੰਤਨਲੈਮਨਰ
 ਚਕੋਭਨਾਮਾਹਿਲਾਏਛੈਨਮੈਗਨਕੋਗਨਜੁਪਕੀ
 ਯੋਕੀਕੀਯੋਕਛੁਟੇਨਾ ॥ ੪੪ ॥ ਚੰਪਈ ॥ ਤਬਅਰਿ
 ਲਖਿਕੈਸਹਸੰਮਾਹਿਓਜਿਹੁਕਹਿਸਦਿਨਿਪਓਰ
 ਨਿਹਰਿਓਤਿਸਤਭਯੋਤਜਿਜੁਪਪਧਰਿਓ ॥ ੪੫ ॥
 ॥ ਚੰਪਈ ॥ ਜਬਸਿਵਜੁਕਛੁਸੰਗਿਅਪਈ ॥ ਭਾਜਿ
 ਗਯੋਤਜਿਦਈਲਾਈ ॥ ਅੰਗਸਕਲਤਰਿਕੈਗਨਭ
 ਗਾਐਸੋਕੋਭਟਾਵੈਅੰਗੋ ॥ ੪੬ ॥ ਚੰਪਈ ॥ ਜਬ
 ਹਿਕ੍ਰਿਸਨਸਿਵਭਜਤਨਿਹਰਿਓਇਹੈਅਪਨੇਹਿ
 ਵੈਬਿਚਰਿਓਅਬਹੰਓਅਪਨਇਹਸੰਗਿਲਗੈ
 ਕੈਅਹਿਮੋਕੈਲਹਿਮੋਗੋ ॥ ੪੭ ॥ ਚੰਪਈ ॥ ਤਬਤਿਹੰ
 ਸੋਹੈਹਿਜੁਗਯੋਗਮਭਨੈਅਤਿਜੁਪਮਚਯੋਤਬ
 ਤਨਤਕਿਤਿਹੰਬਨਲਗਯੋ ॥ ਸਿਖਰਨਤੋਹਿਭੂਮਿ
 ਗਿਗਯੋ ॥ ੪੮ ॥ ਸੰਦਾਯਾ ॥ ਜੇਪ੍ਰਭਕਓਨਿਤਬ੍ਰਹਮਸ
 ਚੰਪਤਿਸੀਸਨਕਦਿਕੁੰਜਪਕੀਨੋ ॥ ਸੁਰਸਸੀਸੁਰਨ
 ਰਸਸਰਤਹੀਕੋਧਅਨਾਬੈਖਮਨੁਦੀਨੋ ॥ ਖਜਤਹੈ
 ਜਿਹੰਸੰਧਿਮਹਾਮੁਨਿਬਿਅਸਪਰਸਭੇਦੁਨਚੀਨੋ ॥
 ਸੇਖਰੇਗਸਅਯੋਧਨਮੈਕਰਮੋਹਤਕੇਸਨਤੰਗਹਿਓ

ਨਾ॥੫੦੩॥ਸਦਯਾ॥ਮਾਠਬਕੀਬਕਐਸਮਘਸੁਰਪੇਤੁ
 ਕਕਉਪਲਮੈਬਧਕੀਨਾ॥ਕਸੀਬਛਾਸੁਰਮੁਸਦਿਚੰਡਕੀ
 ਏਚਕਚੁਰਸੁਨਿਓਪੁਰਤੀਨਾ॥ਸੀਗਰਸੰਤੁਮਨਕਰਨਤਿ
 ਹੰਕਓਨਗਨਕਥਿਰਮਪ੍ਰਵੀਨਾ॥ਕਸਕੈਸਨਤੋਗਹਿਕੇ
 ਮਵਭੁਪਮੈਨੰਬਰਲੋਵੁਭੀਨਾ॥੫੦੪॥ਸਦਯਾ॥ਚੰਤ
 ਕਗੀਚੇਤਮੈਤਹੰਤੁਪਾਤੇਜੰਭੁਇਹਕਾਅਬਹੰਓਬਧਕ
 ਹੀਮੈਨਸੈਬਭਜਿਐਜਬੰਧੀਤਬਕਾਸੰਗੀਜਾਇਕੇਜੁੱਧੁ
 ਮਚੈਭੀ॥ਕਿਹੰਧੈਕਹਿਓਚਹੁਘਾਇਨਕੈਪੁਨਿਕਕਰਘਾ
 ਇਹੰਮੁਖੈਭੀ॥ਛਡਿਰਯੋਕਾਹੰਓਜਹੁਚਲੈਹਰਿਤੋਸ
 ਮਸੁਰਕੁੰਨਹੰਧੈਭੀ॥੫੦੫॥ਸਦਯਾ॥ਧੋਰਥਜੈਸੋਬੰਡਕੀ
 ਯੇਭੁਪਨਅਗੇਕਿਸੀਨਿਪਐਸਕੀਯੋ॥ਤਟਧੋਖਿਕੈਤਾ
 ਜਿਗਏਸੰਗੇਕਿਨੁੰਧਨੁਬਨਨਪਨਲੀਯੋ॥ਹਥੀਆ
 ਰਨਡਹਿਚਲੈ॥ਬੇਸੰਤਰਥੀਰਥਟਾਹੇਡਿਰਤਹੀਯੋ॥ਰ
 ਨਮੈਖੜਗੇਸਬਲੀਬਲੁਕੈਅਪੁਨਕਰਿਕੈਹਰਿਛਾਡਿ
 ਦੀਯੋ॥੫੦੬॥ਚੰਪਯਾ॥ਛੰਡਕੈਸਤੋਜਬਹਰੇਰਯੋਲਾ
 ਜਿਤਭਯਾਬੇਸਾਰਬਲੁਗਯੋ॥ਤਬਭੁਮਪ੍ਰਤੰਛ
 ਚੁੰਐਯੋ॥ਕਿਸਨਤਪਤਿਨਸਕਲਾਮਿਟਯੋ॥੫੦੭॥ਚੰ
 ਯਾ॥ਕਹੈਕੈਸਨਤੋਏਹੰ॥ਬੇਧਿਬੈਨਾ॥ਲਾਜਕੈਨਹਿਧੰ
 ਕਜਨੈਨਾ॥ਇਹੰਧੋਰਥੁਹੰਤੁ॥ਹਮਨਭੁ॥ਤਹੰਤੰਤਕ
 ਹੁਮਤਿਹੀਰਿਛਾਭੀ॥੫੦੮॥ਤਟਕਛੰਦੀਜਬਹੀ॥ਹਭੁਪ
 ਤੇਜਨਮੁਲੀਯੋ॥ਤਜਿਧਮਤਬੇਬਨਬਸਕੀਯੋ॥ਤ

ਪਸਕਰਿਕੈ ਸ੍ਰੀ ਮਹਿ ਭਾਖੋ ॥ ਤਤੁ ਤੰ ਅਹਿ ਜੀ ਤਨ ਕੇ ਬ
 ਰਪਾਖੋ ॥ ੫੦੬ ॥ ਚੰਪਈ ॥ ਇਹ ਕੇ ਬਧੋ ਕੇ ਏ ਕਠਿ ਪਾਈ ॥
 ਸੇ ਪ੍ਰਭ ਤੇ ਕਹੰ ਕਹਤ ਸੁਨਈ ॥ ਬਿਸਨ ਅਹਿ ਜੋ ਯਾ
 ਸੰਗਿ ਲਗੈ ॥ ਤਹਿ ਭਜੈ ਵੈ ਬਿਲਾ ਮਨ ਕਰੈ ॥ ੫੧੦ ॥ ਚੰਪ
 ਈ ॥ ਏੰ ਦ੍ਰੁ ਦ੍ਰੁ ਰਸ ਰਾਜ ਬੁਲਾਵਹੁ ॥ ਰੁਝ ਗਿਆ ਹੁ ਮਿ
 ਲਿ ਕਰਿ ਪਾਵਹੁ ॥ ਸਿਮਸੁ ਜਮ ਅਰੰ ਬਸ ਜੋ ਧੋ ॥ ਐਸੀ
 ਬਿਧਿ ਬਿਧਿ ਹਰਿ ਪ੍ਰਬੋਧੈ ॥ ੫੧੧ ॥ ਸੰਗੈ ॥ ਏਸ ਬੁਲ
 ਭਟ ਬੁਲਾਇ ਜਪ ਕਾ ਜਗਨ ਪ੍ਰਗਟੀ ॥ ਅਪਨੇ ਰਲ
 ਹਿ ਜਗਾਇ ਕਹੇ ਜੁ ਝੇ ਏਉ ਕਹੰ ਹਿ ॥ ੫੧੨ ॥ ਚੰਪਈ ॥ ਪੁ
 ਨਿ ਅਪਛਰਾ ਸਕਲ ਬੁਲਾਵਹੁ ॥ ਇਹ ਕੇ ਅਗ੍ਰਹਿ ਸ
 ਟਨ ਚੰਦਾਵਹੁ ॥ ਕਾਮ ਦੇਵ ਕੰਠਿ ਅਹਿ ਸੁਰੀ ਜੈ ॥ ਯਾ
 ਕੇ ਚਿਤ ਮਹਿ ਤ ਕਹਿ ਲੀਜੈ ॥ ੫੧੩ ॥ ਦੋਹਰਾ ॥ ਤਬ ਹਿ
 ਕ੍ਰਿਸਨ ਸੇਉ ਕੀ ਯੋ ਜੋ ਬ੍ਰਹਮ ਸਿਖ ਦੀਨਾ ॥ ਏੰ ਦ੍ਰੁ ਸੁਰ
 ਸਬ ਰੁਬ ਬ੍ਰਹਮ ਹਿ ਬੈਲ ਕੈ ਲੀਨਾ ॥ ੫੧੪ ॥ ਚੰਪ
 ਈ ॥ ਨਿਕਟ ਸਿਖ ਮਕੇਤ ਬਸ ਬਾਏ ॥ ਕ੍ਰਿਪਾ ਹੋਇ
 ਮਨ ਜੁ ਪਹਿ ਪਾਏ ॥ ਇਤ ਸਬ ਮਿਲਿ ਕੈ ਜੁ ਧਮ ਚ
 ਯੋ ॥ ਉਤ ਅਪਛਰਾ ਨਨ ਭਝ ਲਾਖੋ ॥ ੫੧੫ ॥ ਸਵੈ
 ਯਾ ॥ ਕੈ ਕੈ ਕਟਾਛ ਨ ਚੈ ਤੇ ਉਤ ਮਿਨਿ ਗੀਤ ਸਚੈ ਮ
 ਲਿ ਕੈ ਸੁਗਾਵੈ ॥ ਬੀਨ ਪਖਾਵ ਜਤ ਲਬ ਜੈ ਡਠ
 ਭੰਤਿ ਅਨੇਕ ਨਭ ਉਦਿਖਾਵੈ ॥ ਸੰਗੈ ਸੇਠ ਮਾਲ
 ਸਿਰੀ ਮੁਰਾਮ ਕਲੀਨ ਟਸੰਗਿ ਮਿਲਾਵੈ ॥ ਭੋਗ ਨਿਮੋ

ਕੀ ਬਤਾ ਕੇਤੀ ਸੁਨਿ ਕੈ ਮਨ ਜੋ ਗਿਨ ਕੇ ਦਿਗ ਜੈ ਏ ॥ ੫੧੬ ॥
 ਸਵੈ ॥ ਉਤ ਸੁੰਦਰ ਨਿਤ ਕਰੈ ਨਭ ਮੈ ਇਤ ਬੀਰ ਸਵੈ
 ਮਿਲਿ ਜੋਧ ਕਰੈ ॥ ਬਰਛੋ ਕਰਵੈ ਰਿਕਟ ॥ ਰਿਨੈ ਸੋ ਜਬ
 ਹੀ ਮਨ ਮੈ ਅਤਿ ਕੁਪ ਭੈ ॥ ਕਬਿਰ ਮੁਖ ਮੈ ਯੋਧਾ ਮੈ ਰ
 ਨ ਛਰ ਪੀਸ ਤੇ ਅਨਿਪੈ ਨ ਭੰਗਾ ॥ ਲਹਿ ਕੈ ਮਹਿ ਕੈ ਜੁ ਕਬ
 ਪਉਰੈ ਮਹਿ ਕੈ ਸੁ ਅਪੰਛ ਮਤ ਹਿ ਬੈ ॥ ੫੧੭ ॥ ਨਿਗਾ ਬ
 ਭੰਜੁ ਪਤੁ ਪਤਿ ਕੀ ਯੋ ਮਨ ਮੈ ਕੋ ਪਬ ਛਾਇ ॥ ਸਬ ਦੇਵ ਨ
 ਕਰਿ ਨ ਪਰੈ ਸੋ ਕਬਿ ਕਤ ਸੁਨਇ ॥ ੫੧੮ ॥ ਸਵੈ ॥ ਗਿ
 ਅਗੁ ਰੁਨੈ ਕੈ ਸਰਵ ਇਸ ਦੁਆਰ ਸਭ ਨ ਚੋ ਬਿਸਮ
 ਗਾਇ ॥ ਸਹ ਸੁਖ ਭਨੈ ਕੈ ਬਟ ਪੰਚ ਸਿਕ ਨ ਕੋ ਪਿ
 ਪ੍ਰਯੋਗ ॥ ਸੋ ਮੈ ਸਾਧਿ ਗੇਨ ਸੋ ਕੈ ਸਤਿ ਮਿਅ ਭਬ ਸੁਨੈ
 ਚ ਸਾਧਿ ਭੰਗਾ ਸਤ ਕੁਬੇਰੈ ਨ ਉਜ ਮਗ ਜੋਇ ਕਹਿ
 ਇਕ ਸੈ ਅੰਗ ਸੰਘ ॥ ੫੧੯ ॥ ਸਵੈ ॥ ਬਾਨ ਨ ਬੋਧਿ ਜ
 ਲਾਪਿ ਪੈ ਕੈ ਜੋ ਬਰ ਮੈ ਜ ਮੈ ਉਮ ਮਿਥਾ ॥ ਅੰਗ
 ਹਲ ਗੁਰ ਮਭ ਨੈ ਜੋ ਤੇਰ ਨ ਮੈ ਸਬ ਯੁਨ ਪ੍ਰਯੋਗ ॥ ਸੰਕ
 ਤ ਮਨ ਭਏ ਸਬ ਹੀ ਕਿਨੁ ਨ ਹਿ ਭੁਪ ਕੀ ਭਗ ਨਿਹਿਓ
 ॥ ਮੈ ਨ ਜਗਤ ਕੇ ਅੰਤ ਸੈ ਪ੍ਰਗਟਿ ਕਲਿ ਕਾਲ ਤਿਨੈ
 ਸੁ ਬਿਚਾਰਿਓ ॥ ੫੨੦ ॥ ਚੰਦ੍ਰ ॥ ਤਿ ਅਗਿ ਰਯੋਗ ਨ ਤੁਸੁ
 ਬ ਛਾਯੋ ॥ ਕਿਨੁ ਨ ਹੋ ਸੋ ਜੋਧ ਮਚ ਯੋ ॥ ਚਿਤ ਸਬੁ
 ਇਹ ਭੀ ਤਿ ਬਿਚਾਰਿਓ ॥ ਇਹ ਨ ਹੀ ਮੈ ਕੈ ਸੁ ਤੇ ਮਹਿਓ ॥
 ੫੨੧ ॥ ਜੋਗ ॥ ਤਬ ਬ੍ਰਹਮੈ ਹਿ ਨਿਕਟ ਉਚਾਰਿਓ ॥ ਜਬ

੮

੩

ਸਿਗੋਰਲੁਨਿਪਤਿਸੰਘਾਹਿਥਿ। ਜਬਲਗਇਤੈ
 ਤਕਸੇਹੈ। ਤਬਲਗਬੱਜੁਸੁਲਧਕੋਹੈ॥੫੨੨॥
 ਚੰ॥੫੧॥ ਤਤੈਇਹੈਕਜੁਅਬਕੀਜੈ॥ ਭਿਛੁਕੋਇ
 ਮਾਗਿਸੇਲੀਜੈ॥ ਮੁਕਟਗਮਤੋਜੋਇਹੰਪਯੋ॥ ਸੋਇਰ
 ਦਿਕੁਬਨਅਯੋ॥੫੨੩॥ ਚੰ॥੫੨॥ ਜਬਤੈਤਇਹੰ
 ਕਰਤੋਲੀਜੈ॥ ਤਬਯੋਕੋਬਧਛਿਨਮੰਹਿਕੀਜੈ॥ ਜਿ
 ਹੰਥੁਪਾਇਕਰਤੇਪਹੁਗੈ॥ ਤਕਦੰਚਨਿਪਮੈਤੋਮੈ
 ॥੫੨੪॥ ਚੰ॥੫੩॥ ਸੁਨਿਹਰਿਤੋਰਿਜਬੇਖੁਬਨਯੋ॥ ਮ
 ਗਤਿਹੰਧੋਹਿਥਿਧਿਅਯੋ॥ ਤਬਤਿਹੰਸਿਆਮ
 ਬ੍ਰਹਮਲਖਿਲੀਨੈ॥ ਗਮਕਹੈਇਮਉਤੰਗਦੀਨੈ॥
 ੫੨੫॥ ਸਵੈਯਾ॥ ਬੇਖਕੀਯੋਹਿਥਾਮੁਨਕੋਬਲਿ
 ਬਾਵਨਜਿਉਛਲਬੇਕਹੰਅਯੋ॥ ਰੇਚਤੁਗਨਤੁ
 ਬਸਿਕਾਨਨਕਕੋਹੋਤਪਸਤਜਿਧਯੋ॥ ਧੁਮਤੋ
 ਅਗਿਸੈਨਦੁਗੀਜਿਮਿਤਿਉਛਲਤੋਤੁਮਕੋਲਖਿ
 ਧਯੋ॥ ਮੰਗਹੁਜੋਤੁਮੇਮਨਮੈਅਬਮੰਗਨਹੋਕੋਰ
 ਪੁਬਨਯੋ॥੫੨੬॥ ਚੰ॥੫੪॥ ਜਬਇਹੰਬਿਧਿਸੰਨਿਪ
 ਕਹਿਓਕਹੰਬ੍ਰਹਮਜਸੁਲੇਹੁ॥ ਜਗਿਅਨਲਤੋਜੋਮੁ
 ਕਟਉਪਜਿਓਸੋਮੁਹਿਦੇਹੁ॥੫੨੭॥ ਚੰ॥੫੫॥ ਜਬਚਤੁ
 ਗਨਨਯੋਕਹਿਓਪੁਨਿਬੋਲਿਓਜਤੁਬੀਗਾਗੋਰਤੋਤ
 ਤੁਹਿਦਯੋਸੋਮੁਹਿਦੈਨਿਪਧੀਗਾ॥੫੨੮॥ ਚੰ॥੫੬॥ ਤਬ
 ਨਿਪਮਨੋਕਇਹੰਬਿਧਿਕਹੈ॥ ਗੇਜੀਅਜੀਅਤਨਰ

ਤੁਹਾਗਯੋ॥ ਤਤੋਂ ਸੁਧਰਾ ਮਛੀਲ ਨ ਕੀਜੋ॥ ਜੋ ਹਰਿ ਮੰਗਤ
 ਸੋਇ ਹਰੀ ਜੀ॥ ੫੨੪॥ ਸਵੈ ਯਾ॥ ਕਿਉਂ ਤਨ ਕੀ ਮਨ ਚਿੰਤ
 ਕੰਗ ਬਿਰਤੋ ਜਗ ਸੇ॥ ਅਬ ਤਨ ਹੋਯੋ॥ ਯਤੋਂ ਭਲੇ ਨ ਕਛੁ
 ਇਹੋ ਤੋਂ ਜਸੁ ਲੈ॥ ਨ ਅੰਤ ਹਿ ਮੈਂ ਤ ਜਿ ਜੈ॥ ਗੋਮਨ ਛੀਲ
 ਹਰਿ ਭਗ ਹਿ ਕਹੇ ਤੋਂ ਨੀ॥ ਸਰਬੀਤ ਗਏ ਪਛੁ ਤੋਂ॥ ਸੇਕ
 ਨਿਵਰਿਤਿ ਸੰਕੁੜੈ॥ ਭਗਵਨ ਸੋ ਭਛੁ ਕਰ ਬਨ ਐ॥
 ੫੩॥ ਸਵੈ ਯਾ॥ ਮੰਗਤ ਜੋ ਬਿਧਿ ਸਿਆਮ ਅਰੇ ਮਨ
 ਸੋ ਤ ਜਿ ਸੰਕ ਨਿਸੰਕੁੜੈ॥ ਜਾ ਚਤੋਂ ਜਿਹੋ ਸੋ ਸਿਰਾ
 ਰਿਜ ਗਸੇ ਤੁਹਿ ਮੰਗਤ ਛੀਲ ਨ ਕੀਜੋ॥ ਅੰਗ ਬਿਚਰੁ ਕ
 ਰਿਨ ਕਛੁ ਅਬ ਯਾ ਮੰਹਿ ਤੋਂ ਨ ਕਤੀ ਸੁਖ ਛੀਜੋ॥ ਰਨ ਨਿ
 ਰਿਤ ਨ ਮਨ ਕੋ ਬਸੁ ਦੈ॥ ਅਸੁ ਦੈ ਜਗ ਸੇ ਜਸੁ ਲੀਜੋ॥ ੫੪॥
 ੩॥ ਸਵੈ ਯਾ॥ ਬਾਮਨ ਬੇਖੁ ਕੇ ਸਿਆਮ ਜੁ ਚਤੋਂ ਸੀ ਹਰਿ
 ਕੋ ਤਿਹੁ ਭੁਪਤਿ ਰੀਨੋ॥ ਜੋ ਚਤੁਰਨ ਨ ਕੋ ਚਿਤ ਮੈ ਕਥਿ
 ਰਾਮ ਕਹੈ ਸੁਵੈ॥ ਨਿਪ ਕੀਨੋ॥ ਜੋ ਵਹੁ ਮੰਗਤ ਸੋ ਉਦਯੋਤ
 ਬਰੇਤ ਸੋ ਮੈ ਗਸੇ ਮੈ ਮਨੁ ਭੀਨੋ॥ ਰਨ ਕ੍ਰਿਪਨ ਦੁਹੁ ਬਿਧਿ
 ਕੋ ਤਿਹੁ ਲੋਕ ਨ ਮੈ ਅਤਿ ਹੀ ਜਸੁ ਲੀਨੋ॥ ੫੩॥ ਸਵੈ ਯਾ॥
 ੫॥ ਬ੍ਰਹਮ ਕਿਰੀਟੁ ਤਵੀਤ ਲਾਯੋ॥ ਹਰਿ ਗਾਜਿ ਉਠੇ ਤਬ ਹੀ ਸ
 ਬ ਸੁਗਾਧ ਇਧੋ॥ ਨਿਪ ਪੈ ਮਿਲਿ ਕੋ ਚਿਤ ਮੈ ਰੀਪੋ॥ ਸਕੈ
 ਮਰਿ ਮਰੇ॥ ਭੁਪਨੇ ਬਰਬੀਰ ਘਨੇ॥ ਸੁਪਰੇ ਧਰੁ ਪਰਿ
 ਲਗਤ ਰੇ॥ ਗਛੁ ਲਗਾਇ ਕੈ॥ ਮੰਗ ਮਲ ਗਹੇ॥ ਮਨ ਸੋਇ

ਕੇਖਾਇਧਤੁਗਾ॥੫੩੩॥ਸਵੈਆ॥ਹਿਸਿਥੇਮਿਲਿਯੇ
 ਸਿਲੋਯੇਸੁਭਯੇਮਨਭੁਪਤਿਕੋਪਮਈਯੈ॥ਰਮਅਯੇ
 ਧਨਮੈਫਿਰਿਕੈਕਰਿਗੀਕਰਖੀਚਕਮਾਨਲਈਯੈ॥ਸੁ
 ਰਜਕੀਜਮਕੀਸਸਿਕੀਯਰਿਕੀਬਹੁਸੈਨਗਿਰਾਇਰ
 ਈਯੈ॥ਮਨਹੁਫਗੁਨਮਾਸਕੇਭੀਤਰਪਉਨਬਹਿਓਪ
 ਤਫੁਰਭਈਯੈ॥੫੩੪॥ਸਵੈਆ॥ਪਾਨਸੰਤਰਿਥੋਡੇਧਨ
 ਭੁਪਤਿਰੁਦਲਿਲਾਟਮੈਬਨੁਲਗਯੋ॥ਏਕਕੁਬੇਰ
 ਕੋਮਾਭਿਓਦੈਸਰਲਗਤਡਾਭਿਯਥਿਅਰਪਰਯੋ॥
 ਦੇਖਿਜਲਾਧਿਪਤਾਹਿਰਸਰਨਛਡਿਭਜਿਯੋਮਨਮੈ
 ਰੁਪਯੋ॥ਧਾਇਧਰਿਓਗਿਸਕੈਜਮੁਖਾਪਰਸੇਨਿਪਬਾ
 ਨਸੰਭੁਮਿਗਿਰਯੋ॥੫੩੫॥ਸਵੈਆ॥ਯੋਜਮਰਾਜਗਿਰਾਇ
 ਰਯੋਤਬਹੀਗਿਸਕੈਹਰਿਕੋਰਲੁਧਯੋ॥ਅਏਕੋਪਤ
 ਰੇਭਟਦੁਇਬਿਬਿਧਯੁਪਲੈਤਿਨਜੰਧੁਮਚਯੋ॥ਸਿਧੁ
 ਹੁਤੋਬਲਬੰਧਵਜਾਵਵਸੇਗਿਸਕੈਨਿਪਮਾਗਿਗਰਾ
 ਯੋ॥ਬਹੁਬਲੀਬਰਮਾਕਿਤਬੰਧੁਸੇਊਗਨਤੰਜਮ
 ਲੇਕਪਰਯੋ॥੫੩੬॥ਸਵੈਆ॥ਅਉਗਮਰਾਬਲਾਸਿ
 ਘਹੁਤੋਸੰਗਤੇਜਸੀਸਿਧਕੋਮਾਗਿਲਯੋਯੈ॥ਪੁਨਿਬੀ
 ਰਮਾਜਸਸਿਧਹੁਤੋਗਿਸਕੈਇਹਸਾਮੁਹੈਅਇਗਯੋ
 ਯੈ॥ਸੇਊਖਗਸੰਭਾਗਿਕੋਕੋਪਭੇਗਤਿਹੰਕਉਨਿਪਨੇਲ
 ਲਕਾਗਿਲਯੋਯੈ॥ਕਿਯੋਏਕੀਬਰਪ੍ਰਯੋਕਿਪਾਨਕੋ

ਅਤਕੇਧਾਮਪਗਇਰੇਹੈ॥੫੩॥ ਚੰਦਾ॥ ਉਤਮਸਿ
 ਘਪ੍ਰਦੈਸਿਘਧਏਾਪਗਮਸਿਘਅਸਿਲੈਕਰਿਅਏ
 ॥ਅਤਿਪਵਿਤਸਿਘਸ੍ਰੀਸਿਘਗਏਾਪਚੰਬੁਪਮਾਰੇ
 ਤਿਹੰਲੇਏ॥੫੩॥ ਚੰਦਾ॥ ਛਤੇਸਿਘਅਰੁਛੁਜਸਿਘ
 ਚਿਤਅਤਿਕੋਪਬਛਇਏਉਤਰੇਅਵਤੋਤੁਪ
 ਤਿਹੰਨੇਬਜਾਇ॥੫੩॥ ਧੁਨਿਗਾਭੀਮਸਿਘਭੁਜਸਿ
 ਘਸੁਕੋਪਬਛਇਏਮਹਸਿਘਸਿਘਮਨਮਦਨ
 ਸਿਘਧਾਇਏਮਹਮਹਤਧਾਏਸਸਤਸੰਭਾਗਿਕੈ॥
 ਤੇਛਿਨਮੈਤਿਹੰਤੁਪਤਿਦੇਸਘਾਗਿਕੈ॥੫੪॥ ਸੋਰਤਾ॥
 ਬਿਕਟਸਿਘਜਿਹੰਨਮਬਿਕਟਬੀਗਜਦੁਬੀਕੈ॥ਅ
 ਧੁਨਪ੍ਰਭੁਕੇਕਮਧਾਇਪਗਿਓਅਭਿਬਧਨਿਮਤਾ॥੫੪॥
 ਚੰਦਾ॥ ਬਿਕਟਸਿਘਅਵਤਲਖਿਓਬਕੁਗਸਿਘਧ
 ਨੁਤਨਿ॥ਅਭਿਸਰਉਗਸੰਤ੍ਰਕੇਲਾਗਤਜੇਪਗਨ॥
 ੫੪॥ ਸੋਰਤਾ॥ ਗੁਰਸਿਘਇਕਬੀਗਠਛਹੁਤਜਦੁਬੀ
 ਕੈ॥ਮਹਬੀਗਨਧੀਗਸਿਕੈਨ੍ਰਿਪਸੈਭਯੋ॥੫੪॥
 ਚੰਦਾ॥ ਬਕੁਸਿਘਤਬਧਨੁਖਸੰਭਾਗਿਓਗੁਰਸਿਘ
 ਤਬਨੈਨਨਿਹਰਿਓਛੰਡਿਧਨਅਤਿਬਲਸੈਰਯੋ॥
 ਅਵਤਮਸੰਤ੍ਰਤਿਹੰਲਯੋ॥੫੪॥ ਸੋਰਤਾ॥ ਹਿੰਮਤ
 ਸਿਘਮਹਗਿਸਿਸਿਉਇਹੰਤੁਪਤਿਪੈਤਰਵਰਚਲਈ
 ॥ਹਲਸੰਤਾਨਿਕੈਛਲਲਈਤਬਪਸੋਉਆਵਤਹੀ
 ਤਬਚਈ॥ਛੁਲਪੁਪੈਕਰਵਰੀਲਗੋਚਿਨਗਗਜਗਉ

ਪਮਕਬਿਗਾਈ॥ ਬਾਸਵਧੋਸਿਵਕੇਪਕੀਯੋਮਨੋਤੀਸ
 ਗੈਨਕੀਜੁਲਾਰਖਈ॥ ੫੪੫॥ ਸਵੈਯਾ॥ ਪੁਨਿਹਿਮ
 ਤਸਿਧਮਾਬਲੁਕੈਇਹੁਪਕੁਓਪਗਘਾਉਕੀਯੋ
 ॥ ਕਰਿਵਗਫਿਰਿਓਅਪੁਨੇਦਲਕਉਨਿਪਤਉਲਲ
 ਕਰਿਹਕਾਰਿਲੀਯੋ॥ ਸਿਰਮਾਬਕਿਪਾਨਕੀਤਨੀਰਈਥਿ
 ਬਿਖਰੁਏਭੂਮਿਗਿਰਿਓਨਜੀਯੋ॥ ਸਿਤਤੇਗਬਹੀਚ
 ਪਲਾਸੀਮਨਅਧਬੀਚਤੇਭੂਪਰਚੀਰੀਯੋ॥ ੫੪੬॥
 ॥ ਸਵੈਯਾ॥ ਹਿਮਤਸਿਧਪੁਨਿਓਜਬਹੀਤਬਹੀਸ
 ਭਹੀਭਟਕੇਪਭੇਗਾਮਹਾਰੁਤੇਅਦਿਕਬੀਗਜਿਤੇਇ
 ਹੋਪੈਇਕਬਹੀਫੁਟਿਪਗਾਪਨੁਬਾਨਕਮਾਨਗਰ
 ਬਗਛੀਨਕੇਮਭਨੈਬਹੁਵਰਕੇਗਾਨਿਪਘਾਇਬ
 ਚਾਇਸਭਾਤਿਨਕੈਇਹੋਪਰਖੁਦੇਖਿਕੈਸੋਤੁਡੇਗਾ॥ ੫੪੭॥
 ॥ ਸਵੈਯਾ॥ ਗੁਰੁਤੇਅਦਿਜਿਤੇਗਨਦੇਵਤਿਤੇਮਿਲਿ
 ਕੈਨਿਪਉਪਰਧੇਯਾਤੇਸਬਅਵਤਰੇਖਬਲੀਧ
 ਨਤਨਿਹਕਰਿਕੈਬਨਲਗੇਯਾ॥ ਏਕਗਿਰੇਤਹੋਘਾਇ
 ਲੂਏਇਕਤਸਭਰੇਤਜਿਜੁਧਪਗੇਯਾ॥ ਏਕਲਗੈਨਡ
 ਰੈਬਲਵਨਨਿਰਾਨਸੇਉਨਿਪਮਾਗਿਗੇਯਾ॥ ੫੪੮॥
 ॥ ਸਵੈਯਾ॥ ਸਿਵਕੇਰਸਸੈਗਨਜੀਤਲਏਗਿਸਕੈਪੁਨਿਲੋ
 ਛਿਕਜਛਸੰਘਗਾਗਛਸਤੇਈਸਲਾਖਹਨੇਕਬਿਰ
 ਮਭਨੇਜਮਧਮਸਿਧਗਾਸੀਬਿਜਨਬਕੀਯੋਬਿਰ
 ਬੀਬਹੁਰਕੁਕੇਤਨਘਾਇਪੁਗਾ॥ ਦੂਰਸਸੁਗਨਿਹ

ਗਿਨਿਸੇਸਧਨੇਸਜਲੇਸਪਸੇਸਪਧੇ॥੫੪੬॥ਸੰਵੰਯਾ॥
 ॥ਬਹੁੰਅਯੁਤੰਗਜਮਤਭਿੰਪੁਨਿਤੀਸੁਜਾਗਰੀ
 ਗਿਸਿਧਯੋਯਾਛਤਿਸਲਖਸੁਪੰਤੁਨੇਰਸਲਖਸੁਵ
 ਰਨਮਾਗਿਗਿਯੋਯਾਭੁਪਤਿਲੰਛਨੇਬਹੁੰਰਲਜੰਛ
 ਪੁਤੰਛਹਿਮਰਿਭਜੰਯੋਯਾਵੁਦਸੁਸੁਗਨਗਿਅਗਰੁੰ
 ਨੇਕੇਰਲਕੰਉਤਿਕੈਪੁਨਿਧਯੋ॥੫੫੧॥ਸੰਵੰਯਾ॥ਸਠ
 ਹਜਰੁਨੇਬਹੁੰਭਟਜੰਛਸੁਲੰਛਕਈਤਿੰਧਯੋਯਾ
 ਜਾਰਵਲੰਛਕੀਇਬਿਰਥੀਬਹੁੰਛਨਕੇਤਨਲੰਛ
 ਬਨਯੋਯਾਪੈਰਲਲਖਪਚਾਸਨੇਪੁਸੇਪੁਸੇਕਰਿ
 ਭੁੰਮਿਗਿਯੋਯਾਅਗੁਨੇਬਲਧਾਰਿਕ੍ਰਿਪਨਲੈਜੋਇੰ
 ਭੁਪਕੇਉਪਰਿਅਯੋਯਾ॥੫੫੧॥ਸੰਵੰਯਾ॥ਤਉਦੈਮੁਛਿਤੁ
 ਹੁੰਕੁਭੁਪਤਿਸੈਨਮੈਜਾਇਨਿਸੰਕਪਰਿਯੋਯਾਪੁਨਿਲਾ
 ਖਸਵਹੁੰਨੇਬਲੁਕਸਸਿਕੇਗਵਿਕੋਅਭਿਮਾਨਹੀ
 ਯਾਜਮਕੈਸਹੇਕਸੈਡਰਿਯੋਯਾਛਿਤਰਮਭਨੈਨਹੀ
 ਨੇਕਡਰਿਯੋਯਾਜੋਉਸੁਕਰਵਤਹੈਗਨਮੈਸਬਹੁੰਨਿਪਖੰ
 ਤਨਖੰਡਕਰਿਯੋ॥੫੫੨॥ਸੰਵੰਯਾ॥ਗਨਮੈਰਸਲੰਛਨੇਪੁਨਿ
 ਜੰਛਜਲਾਧਪਕੇਭਟਲੰਛਕਮਾਗਿਯੋਯਾਇੰਕੇਸੁਗ
 ਨੇਅਗਨੇਕਾਬਰਮਭਨੈਸੁਨਹੀਨਿਪਹਰਿਯੋਯਾਸਤ
 ਕੈਮਸਲੀਧਕੇਬਸੁਦਵਹਿਕੈਕਮਿਸੁਛਰੰਯੋਯਾ
 ਭਾਜਿਗਯੋਜਮਾਗਸਚੀਪਤਿਕਰੁਨਾਥਹਥਿਅਸੰ
 ਭਾਗਿਯੋ॥੫੫੩॥ਸੰਵੰਯਾ॥ਜਬਭੁਪਤਿਏਤੋਕੀਯੋਜੰਧਕੁ

ਧੈਰੋਸਾਥਾਤਬਥਿਜਪਤਿਅਵਤਭਯੋਪਨੁਖਬ
 ਨਲੈਹਥਾ॥੫੫੪॥ਬਿਸਨਪਰਾ॥ਸ੍ਰੀਹਿਮਿਸਿਬਲਕ
 ਰਿਅਹਿਪਰਜਬਪਨੁਪਰਿਕਰਧੋਯੋ॥ਤਬਨਿਪਮਨ
 ਮੈਪ੍ਰੇਮਬਯੋਸ੍ਰੀਪਤਿਕੋਗਨਗਯੋ॥੧॥ਗੁਰੁ॥ਜੇਕੋ
 ਪ੍ਰਗਟਪ੍ਰਤਪਤਿਉਪੁਰਸੇਸਅੰਤਨਹਿਪਯੋ॥ਬੇਦ
 ਭੇਦਜੋਕੇਨਹਿਜਨਤਸੇਨੰਦਨੰਦਕਯੋ॥੧॥ਕਲੁਰੁਪ
 ਨਾਥਿੰਜਿਹੰਕਲੀਕੰਸਕੇਸਗਹਿਘਯੋ॥ਸੇਮੈਰਨਮੈ
 ਓਰਅੰਪਨੀਕੋਪਿਹਕਰਿਬੁਲਯੋ॥੨॥ਜੇਕੋਪਿਅਨੁ
 ਰਮਨਿਤਮੁਨਿਜਨਪਰਤਹਿਦੈਨਹਿਅਯੋ॥ਪਤਿਭ
 ਗਮੇਭਿਹੰਹਿਮਿਉਅਤਿਹੰਜੁਪੁਸਚਯੋ॥੩॥੧॥
 ੫੫੫॥ਬਿਸਨਪਰਾ॥ਜਦੁਪਤਿਮੋਹਿਸਨਥਕੀਯੋ॥
 ਰਗਸਨਦੇਤਨਰਗਸਨੁਕਉਮੋਕਉਰਗਸਦੀਯੋ॥
 ॥ਗੁਰੁ॥ਜਨਤਯੋਜਗਮੈਸਮਮੈਸੈਅਉਰਨਬੀਰਬੀ
 ਯੋ॥ਜਿਹੰਗਨਮੈਬਿਜਰਜਾਪੁਨੀਓਹੰਕਹਿਲੀ
 ਯੋ॥੧॥ਜਕਉਸੁਕਨਰਦਮੁਨਿਸਰਗਵਤਅੰਤੁ
 ਨਪਯੋ॥ਤਕਉਅਜੁਰਮਹਿਸਿਕਰਿਕੋਰਨਮੈਲਬ
 ਹੋਤਿਬੁਲਯੋ॥੨॥੨॥੫੫੬॥ਮੈਯੋ॥ਗੁਨਗਇਕੋਯੋ
 ਪਨੁਪਨਗਹਿਓਪੁਨਿਧਾਇਪਰਿਓਬੁਧਨਚਲਏ
 ॥ਜੇਭਟਅਨਿਪਰੇਗਨਮੈਨਹਿਜਨਦੇਬਹੁਮਹਿਮਿ
 ਹੋਏ॥ਘਾਇਲਗੇਜਿਨਕੇਤਨਮੈਤਿਨਮਰਨਕੋਨਹਿ
 ਹਥਉਠੋਏ॥ਸੈਨਸਘਾਹਿਦਈਜਦਵੀਬ੍ਰਿਜਨਇਕ

ਉਪਰੀਨਿਪਧਾਏ॥੫੫॥ਸਵੈਆਸੀਬ੍ਰਿਜਨਇਕੋ
 ਸੁਕਿਰੀਏਗਿਗਇਕੋਬਾਨਕੋਸੰਗਦੇਯੋ॥ਪੜ੍ਹਹੋਸੰਗ
 ਜਗਜਸਮਾਜਮੈਬਾਜਅਨੇਕਨਮਾਹਿਲੇਯੋ॥੫੬॥
 ਸਲੋਕਜਿਤੇਪੁਨਿਜੰਛਸੁਸੈਨਘਨੈਬਿਨਪ੍ਰਾਨਭਯੋ
 ਹੋ॥ਅਸੀਓਭੀਤਿਕੋਜੁਧਾਥੈਲੋਕਿਕਸੁਰਨਕੋਅਭਿ
 ਮਾਨਗਯੋ॥੫੭॥ਸਵੈਆਰਸਦਿਵਸਨਿਸਾਰਸ
 ਜੁੱਧਕੀਯੋਬ੍ਰਿਜਨਇਕੋਸੈਨਟੈਭਟਟਾਹਿਓ॥ਚਾਰਿ
 ਅਛੁਟਓਰਤਹੰਗਿਸਿਠਾਨਿਸਤਕ੍ਰਿਤਕੋਰਲਮ
 ਹਿਓ॥ਮੂਰਛ੍ਰੁਤਭੂਮਿਗਿਰਬਹੁਬੀਰਨਕੋਲਗਤੇ
 ਬਲਹੰਗਿਓ॥ਕਿਤੇਭਜੇਡਗਮਾਨਿਤਿਨੈਕਹੰਜਤਬ
 ਲੀਇਹੰਭੀਤਿਹੰਕਰਿਓ॥੫੮॥ਸਵੈਆਦੇਸੁਨੇਸ
 ਬਛੇਰਿਛੇਤਬਭੂਪਤਿਤੀਛਨਬਨਪ੍ਰਯੋਗਾਅ
 ਵਤਹੀਮਗਾਬੀਚਗਿਰਿਤਨੋਛੇਰਿਜਿਹੇਸਰਪਧਧਯੋਗ
 ਏਕਬਲੀਤਬੋਰਹਿਪਰਮੁਖਛਲਨਦੈਹਥਿਅਰਉਧਾ
 ਗੋ॥ਪੋਰਖਏਕਨਿਹਾਰਿਕੋਭੂਪਕੋਬੀਰਅਯੋਧਨੈਮੰਠ
 ਕਾਗੋ॥੫੯॥ਸਵੈਆਏਕਸਤਕ੍ਰਿਤਕੋਗਜਰੀਰਧ
 ਕ੍ਰੁਪਤ੍ਰੈਨਿਪਉਪਰਧਾਯੋ॥ਅਵਤਹੀਧਨਜਿਉ
 ਗਗਜਿਓਅਪੁਨੰਗਨਮੈਅਤਿਓਜਜਨਯੋ॥ਭੂਪਾਨੇ
 ਹਹਿਲਾਯੋਅਸਿਹਥਕਟਿਓਕਰਤਹਿਤਬਸੁਪਰਯੋ
 ॥ਯੋਓਪਮਾਉਪਜੀਮਨਮੈਨਿਜੁਸੰਡਮਨੋਧਰਹੀਧ
 ਰਿਅਯੋ॥੬੦॥ਰਹਗਾਜੁਧਾਇਤੋਇਤੋਤਭੋਰਿਤ

ਹਰਿਹਰਸਹਾਇ॥ ਪੰਚਤਵਰਮਭਨਿਤਿਤੰਤਪੁ
ਚੇਅਇ॥ ੫੬੨॥ ਦੋਹਰਾ॥ ਬਹੁਤਛੋਹਨੀਰਲਲੀਏ
ਰਬਪੈਰਲਗਜਬਜਾ॥ ਆਵਤਭੇਤਤੰਗਮਕਜਿ
ਦੁਪਤਿਹਿਤਕੇਕਾਜਾ॥ ੫੬੩॥ ਦੋਹਰਾ॥ ਛੋਹਨਿਦੇਇਮ
ਲੇਛੋਹੈਤਿਹੰਸੈਨਕੇਸੰਗਿ॥ ਕਵਚੀਖੜਗੀਸਕਤਿ
ਧਰਿਕਟਿਮਧਿਕਸੇਨਿਸੰਗਿ॥

॥੫੬੪॥ ਸਵੈ: ੨॥ ਮੀਰ

ਅੰਸੈਅਚੇਖਪਠਨਸਬੈਤਿਹੰਤੁਪਕੇਉਪਧਏ
॥ ਕੋਚਨਿਖੰਗਕਸੇਕਟਿਮੈਸਬਅਖੁਧੈਲੈਕਰਿਕੇ
ਪਬਛੋਈਨੈਨਤਚਾਇਰੋਉਰਨਛਰਪੀਸਕੈ
ਭੋਜਸੋਭੋਚਰਾਏ॥ ਅਇਹੰਕਰਿਪੋਚੁਓਰਤੋਵ
ਨਿਪਕਉਬਹੁਘਾਇਲਗਾਏ॥ ੫੬੫॥ ਦੋਹਰਾ॥ ਸਕ
ਲਘਾਇਸਹੈਕੈਨਿਪਤਿਅਤਿਚਿਤਕੇਪਬਚ
ਇਥਨਖਬਨਗਹਿਜਮਸਰਨਬਹੁਅਹਿਰਏ
ਪਠਾਇ॥ ੫੬੬॥ ਕਬਿ: ੨॥ ਸੇਖਨਮਾਹਿਓਸੀਸੈ
ਰਖਕੇਕਟਿਡਗਿਓਐਸੋਨਪਾਹਿਓਪਹਿਓਸੈਰਨ
ਮੈਧਾਇਕੈ॥ ਸੈਰਮੀਰਮਾਹਿਓਸੈਰਨਹਰਸੰਘਾਹਿ
ਡਗਿਓ ਸੇਖਨਕੀਛੋਜਨਕੋਦੀਨੋਬਿਚਲਾਇਕੈ॥
ਸਰਿਕਛਗੀਰਸੇਖਭਲੇਬਿਧਿਜੁਝਿਕੀਨੋਤੁਪਤ
ਨਘਾਇਗਿਹਿਓਅਪਿਘਾਇਖਾਇਕੈ॥ ਐਸੀਭੋਤਿ
ਹਰਿਕੈਨਿਬੋਰੇਖਿਸੁਸਬੈਅਪਬਿਜਗਜਤਕੋਓ

ਠੇਗੁਨਗਾਇਕੈ॥੫੬॥**ਜੇਹਾ**ਦੇਖਿਜੁਪੈਸੁਰਥਪ੍ਰਭ
 ਅਪਨੇਭਗਤੁਬਿਚਾਰਿ॥ਤਿਹੰਨਿਪਕੋਰੈਸੁਖਸੁਜਸੁ
 ਮੁਖਸੈਕਹਿਓਸੁਧਾਰਿ॥੫੬॥**ਕਾਖਾ**ਭਰੇਭਰੇਸੁ
 ਰਮਸੰਘਰਿਡਰੇਮਹਾਰਜਜਮਕੀਜਮੁਨਕੀਘਨੀ
 ਹੀਸੈਨਛਈਯੋਸਸਿਕੀਸੁਰੇਸਕੀਦਿਨੇਸਕੀਧਨੇਸ
 ਕੀਨੁਕੇਸੁੰਕੀਚਮੁਮਿਤਲੋਕਕਉਪਠਈਯੋ॥ਭ
 ਜਿਗੇਜਲੇਸਸੇਗਨੇਸਸੇਗਨਤਕੋਨਅੰਗੋਂਕਹਕ
 ਹੋਪਸੇਸਪੀਠਦਈਯੋ॥ਜਾਦਵਸਬਨਤੋਨਡਰਿਓ
 ਗੀਫਲਰਿਓਹਦੇਖੋਨਿਪਹਮਤੋਬਜਾਇਬਜੀ
 ਲਈਯੋ॥੫੬॥**ਜੇਹਾ**ਕਹਿਓਯੁਧਿਸੁਗਨਿਮੁਹੂਸੁ
 ਨੀਐਸੀਬਿਜਗਜਾਖਹਸਮਜੁਤੁਮਹੀਕੀਯੋਕ
 ਉਤਕਦੇਖਨਕਜਾ॥੫੭॥**ਜੇਹਾ**ਯੋਨਿਪਹਰਿਸੋ
 ਬਚਨਸੁਨਏ॥ਬਹੁੰਉਨਭਟਮਾਗਿਗਿਏ॥ਪੁਨਿ
 ਮਲੇਛਕੀਸੈਨਧਈ॥ਨਮਤਿਨਹੁੰਕਬਿਦੇਤਬ
 ਤਈ॥੫੭॥**ਸਦਾ**ਨਹਰਖਨਫਲਫਲਖੰਬਲ
 ਬੀਰਬਹਦੁਰਖਨਤਬੋ॥ਪੁਨਿਖਾਨਿਹੰਗਭਭੰਗਨ
 ਖਨਲੇਗਨਅਗੇਡੇਨਕਬੋ॥ਜਹੰਗੁਪਨਿਹਰਿਡ
 ਰੇਡਰੁਮਨਮਹਾਭਟਤੋਕਬਹੁੰਨਦਬੋ॥ਕਰਬਨਕ
 ਮਾਨਧਰੇਅਭਿਰਾਮਸੇਆਇਧਰੇਤਬਖਨਸੋਚੋ॥੫੮॥
ਸਦਾਖਬਰਖਨਖਬਰਖਨਸੁਵਹਿਰਖ
 ਨਗੇਸੰਗਸੁਗੋਚੋਪਿਚਹੁੰਦਿਸਤੋਉਮਗੋਚਿਤਮੋਚ

ਪਿਰੋਸਕੈ ਮਾਹਿ ਮੁਕੁ ਗਾਬਗੇ ਮਲੇ ਛਰਲੇ ਨਿਪੈ ਪੈ
 ਕਸਿ ਮਾਹ ਮਲੇ ਛਰਲੇ ਇਕੁ ਗਾਭੁ ਪਸਾ ਸੁਨੁ
 ਲੈਤ ਬਹੀ ਸੁ ਅਚੁ ਰਬ ਭੋਛਿ ਨ ਭੀ ਤਰੀ ਚੁਗਾ ॥੫੩॥
 ॥ ਸਵੈ ਯਾ ॥ ਕੀਪਿ ਮਲੇ ਛ ਨ ਕੀਪਤਿ ਨ ਸੁਦੁ ਥਾ ਕਰਿ
 ਕੈ ਸਤ ਬੰਕਰਿ ਡਗੀ ॥ ਥੀ ਰਪੇ ਕੁੰਬਾ ਜਮੇ ਕੁੰਬੁ
 ਮਿਗਿ ਰਗ ਜਭੁ ਪਰ ਭਗੀ ॥ ਧੁ ਮਤ ਹੈ ਕੁੰਬਾ ਇ
 ਲਗੇ ਭਟੇ ਲਿਸ ਕੈ ਨਗੇ ਬਲਾ ਹੀ ॥ ਅਸਨ
 ਲਾਇ ਮਨ ਮੁਨਿ ਗਇ ਲਗਾ ਵਤ ਪਿਅ ਨ ਬਡੇ ਬੁ
 ਤ ਧਾਗੀ ॥੫੪॥ ਸਵੈ ਯਾ ॥ ਜੁਧਾਇ ਤੇ ਜਬ ਭੁਪਕੀ
 ਯੋਤ ਬਨਾ ਹਰਖ ਮਿਸਕੈ ਅਟਕਿ ਗਾਹਿ ਆਸ
 ਭਰਿ ਹੰਕਾਰਿ ਪਰਿ ਚੁਸਮਾ ਜਮੈ ਬਾਜੁ ਤੇ ਮਟ
 ਕਿਉ ॥ ਖੜਗੇ ਸਤਿ ਸੈਗਾਹਿ ਕੇ ਸਨ ਤੇ ਛਟਕਿ ਓ
 ਅਰੁ ਭੁਮਿ ਬਿਖੈ ਪਟਕਿ ਗਾਤ ਬਤਾ ਹਰਖਾਇ
 ਤੇ ਖਿਰ ਸਕ ਬਿਰਾਮ ਕਹੈ ਭਜਿ ਗਿਯੋ ਨਟਿ ਕਰਿ
 ॥੫੫॥ ਸਵੈ ਯਾ ॥ ਤਹ ਰਿਖਾ ਭਜਿ ਗਿਯੋ ਜਬ ਹੀ ਤ
 ਬਹੀ ਮਿਸਖਾ ਨ ਛੜਾ ਛੜਾ ਆਇ ॥ ਸਸਤ ਸੰਤਾਰਿ
 ਸਭੈ ਅਪੁਨੇ ਜਮ ਪਕੀਇ ਨਿਪਉ ਪਰਧਾਇ ॥ ਭੁ
 ਪਤਿ ਬਨਾ ਜੋਨੇ ਇਨ ਕਉ ਇਹੁੰ ਨਿਪ ਕਉ ਬਹੁ
 ਬਨ ਲਗਾਇ ॥ ਕਿਨਰ ਜੋ ਛਰੇ ਉਪ ਮਰਨ ਚਰਨ
 ਜੀਤ ਕੇ ਗੀਤ ਬਜਾਇ ॥੫੬॥ ਸਵੈ ਯਾ ॥ ਖੜਗਾ ਸਿਖਾ
 ਲਾਖਿ ਬਿਕਟ ਭਟਕਿ ਓਰ ਚੜਾਈ ਮਥਾ ਸੀ ਸਕਟਿ

ਅਹਿਕਾਰੋਏਕਬਨਕੇਸਥੀ ੫੭੭॥ ਸਵਰਾ ॥ ਧੁਨਿ
 ਬਨਨਿੰਗਣੁਤੰਗਤੰਗਚਲੇਮੁਖਚਲਨਕਉਧ
 ਸਿਕੋਕਰਮੈਕਰਵਹਿਸੰਤਹਿੰਕਹਿਮੁਗਧਿਧਾਇਧੋ
 ਅਹਿਕੋਰਲਮਾਹਿਬਿਦਹਿਦੋਪਲਮੈਧਹਿਸੰਤਸ
 ਮੀਨਨਜਿਉਫਹਿਕੋ॥ ਨਦੈਗਨਭੁਮਪੁਤੋਤਬਲਉ
 ਜਬਲਉਨਲੈਸੰਗਿਸ੍ਰੀਹਿਕੋ ੫੭੮॥ ਦੋਹਰਾ ॥ ਸ੍ਰੇਨ
 ਤਕੀਸਲਤਤਤਤਚਲੀਮਹਾਅਗਾਇਮੇਦਮ
 ਸਮਜਿਅਬਹੁਤੁਵੈਤਰਨੀਕੇਭਾਇ ੫੭੯॥ ਕੀਤੀ ॥
 ॥ ਮਚਿਗੋਗਨਦਗਨਦਿਲਾਵਸਦੇਲਖਸਿੰਚਨ
 ਨਕੀਭਾਂਤਿਗਨਭੁਮਿਭਟਪਟੀਸੀ॥ ਹਟੀਨਨਿਪਦਖ
 ਟਪਟੀਸੁਭਟਨਕੁੰਕੀਅਨਨਕੀਅਭਤਕੀਲਾ
 ਗੈਨੇਕੁਲਟੀਸੀ॥ ਭੁਪਤਿਸੰਤਹਿਕੋਕ੍ਰਿਪਾਨਪਾਨਤ
 ਨਿਕੈਅਭਿਮਾਨਕੋਸੰਧਹਿਸੈਨਬੀਚੀਫੁਟੀਫੁਟੀ
 ਸੀ॥ ਕੁੰਬਜਮੋਰਕੁੰਗਿਗੋਗਜਤੋਭੋਭੋਭੁਪਮਨੋ
 ਕਰੀਤਟਕਟੀਬਨਕਟੀਸੀ ੫੮੦॥ ਦੋਹਰਾ ॥ ਖੜਗਸਿੰ
 ਘਤਬਖੜਗਗਹਿਅਤਿਚਿਤਕੋਪਬਚਇਆ
 ਸੈਨਮਲੋਛਨਕੀਹਨੀਜਮਪੁਰਦਈਪਠਾਇ ੫੮੧॥
 ਸੋਹਗਾਦੇਅਛੁਹਨੀਸੈਨਜਬਮਲੋਛਕੀਨਿਪਹਨੀ
 ॥ ਅਉਗਸੁਭਟਜੇਸੈਨਚਲੇਨਮਕਬਿਦੇਤਕਹਿ ੫
 ੮੨॥ ਦੋਹਰਾ ॥ ਭੀਮਗਦਕਰਭੀਮਲੀਏਇਥੁਪੀਕਟਿ
 ਸੋਕੀਸਪਰਬਧਯੋਗਾਇਯੁਪਿਸੁਰਲੈਧਨੁਪਬਚਲਿ

ਚਤਿਤੈ ਮੈ ਅਤਿ ਕੋ ਪੁ ਬ ਛ ਯੋ ॥ ਭੁਤ ਬਲੀ ਰੇ ਉਸ
 ਬਲੀ ਏ ਰਲ ਜੇਤ ਕ ਸੰਗਿ ਹੁਤ ਸੁ ਬੁਲ ਯੋ ॥ ਅੰਸੇ
 ਭਿੰਨ ਬੁਤ ਰਾਸੁ ਸੰਗਿ ਮਧਵ ਗਿ ਸਿ ਕੇ ਜਿ ਮਿ ਜੁੰਧ
 ਮ ਚ ਯੋ ॥ ੫੮ ॥ ਸੋ ਰਣ ॥ ਮਨ ਮਾ ਹਿ ਕੋ ਪੁ ਬ ਛ ਏ ਸੁ
 ਭਟਨ ਸਤਨ ਸੁਨ ਏ ਕੋ ॥ ਖੜਗ ਸਿੰਘ ਸੁ ਮੁਹ ਏ
 ਬਚਨ ਕਹਤ ਭਿੰਨ ਕ੍ਰਿਸਨ ਸਿੰਘ ॥ ੫੮ ॥ ਸੋ ਵ ਯੋ ॥
 ਪਸਚਿ ਮੇ ਸੁ ਰਚੈ ਕ ਬੁੰ ਅਰੁ ਗੰਗ ਬਹੀ ਉਲਟੀ
 ਜੀ ਯ ਅਵਾਜੇ ਠਕੇ ਮਾਸਤੁ ਖਰ ਪਰੇ ਬਨ ਅਉਰ
 ਬਸੰਤ ਸਮੀ ਗਜੈ ਵਾ ॥ ਲੋਕ ਹੁਲੈ ਪੁ ਅਕੇ ਜਲ
 ਕ ਬਲੁ ਰੂਥ ਲੋਕ ਬੁੰ ਜਲੁ ਜਾ ਵਾ ॥ ਕਚਨ ਕੇ
 ਨਗੁ ਪੰਖਨ ਧਾਹਿ ਉਡੈ ਖੜਗ ਸਨ ਪੀਠਿ ਰਿਖੈ ਵਾ ॥ ੫
 ੯ ॥ ਸੋ ਵ ਯੋ ॥ ਯੋ ਕਹਿ ਕੈ ਪਨੇ ਕ ਗਹਿ ਕੈ ਲਹਿ ਕੈ ਚਹਿ
 ਕੈ ਬੁਝੀ ਕੈ ਟੋ ॥ ਇਕ ਧਾਇ ਪੈ ਗੁਪਤਿ ਸਾਮੁ ਹਿੰਦੂ
 ਇਕ ਭਾਜਿ ਗਏ ਇਕ ਸੁਰ ਲੈ ਟੋ ॥ ਬਲਵੰਤ ਧਨੇ
 ਛਿਤ ਮੈ ਪਟੈ ਕੋ ਭਟ ਐਸੀ ਰਸ ਬਹੁ ਹੋ ਗਿ ਟੋ ॥ ਕ
 ਬਿਗਮ ਭਨੈ ਤਿਹ ਮਾਵ ਮੈ ਸੁਰ ਹੋ ਕੇ ਉਬੀ ਕੁਟੇ
 ਈ ਛੋ ਟੋ ॥ ੫੯ ॥ ਸੋ ਵ ਯੋ ॥ ਧਨੁ ਪਰਬ ਕੀ ਜਿਹੰ ਕਾਇ
 ਈ ਪੁਨਿ ਕਾਇ ਕੈ ਭੀ ਮਗਰ ਉਗਿ ਰਈ ॥ ਭੁਪਤਿ ਕੀ ਕ
 ਰਵੀ ਕਟੀ ਕੁੰ ਜਾਇ ਪਰੀ ਕਛੁ ਜਾਨਿ ਨ ਜਾਈ ॥ ਭੁਤ
 ਰੇ ਉ ਅਰੁ ਸੈਨ ਧਨੀ ਅਤਿ ਸੋ ਸੁਤ ਗੀਨਿ ਪਉ ਪਰਧਈ
 ॥ ਭੁਪਤਿ ਬਨ ਜਨੈ ਤਿਹ ਕਉ ਤਨ ਫੇਰੀ ਉਹਿ ਚਰ

ਵਿਖਾਈ॥੫੭॥੨੮॥ਸੈਨਾਭਰਮੰਨਿਤੁਰਤੰਹੀਚੀਨੀ
 ਤਿਨਹਿਸੰਘਾਗਿਆਪੁਨਿਹਿਸਿਸੰਭਿਧਾਵਤਭਯੋਅਪੁ
 ਨਸਸਤਸੰਭਾਗਿ॥੫੮॥ਸੋਵੰ॥ਇਕਚਟਕਿਚਧੇ
 ਇਨੇਇਕਲੋਕਗਮੈਕਰਵੰਸੰਘਗਾਇਕਨੇਕਉ
 ਛਰਿਕਟਹਿਨੇਕਸਨਤੰਗਹਿਏਕਪਛੇਗਾਇਕਚਲਾ
 ਇਰਏਰਸੁੰਦਰਿਸਿਏਕਡੰਡਗਿਥਿਨੁਮੋਗਾਧੇਰ
 ਲਕੋਚਲਾਮਹਿਰਯੋਦੁਹੁਥਨਹਥਨਰੰਤਉਖੇ
 ॥੫੯॥ਸੋਵੰ॥ਪਰਬਅਨਕਮਨਗਹੀਤਿਤੰਭੁਪ
 ਤਿਕੇਇਕਬਨਲਗਯੋ॥ਲਗਤਹੀਅਵਸਨਗਮ
 ਨਗਯੋਖੜੇਗਸਮੁਹਡਧਯੋਪੋਰਖਧੋਖਿਕੈਜੀ
 ਹਥਿਓਪਰਥਿਓਬਲਟੇਹਿਨੇਸਸੁਨਯੋ॥ਧੰਨੁਪਿ
 ਤਧੰਨਵੈਜਨਨੀਜੁਧਨੰਜੈਨਮਜਿਨੇਸੁਤਯੋ॥੫
 ੭॥ਸੋਵੰ॥ਅਨਨਮੈਮਸਭੀਜਤਹੈਬਕੰਜਸ
 ਰੁਪਦੋਉਦਿਗਤੇਗਾਛੁਟਿਹੀਅਲਕੈਕਟਿਲੇਇੰ
 ਭਾਂਤਿਮਨੋਜਗਨਗਕਰੇਗਾਅਨੰਦਕੰਦਕਿਧੋਮਖ
 ਚੰਦਕਟੇਦੁਖਛੰਦਚਕੇਰਨਕੇਗਾਸੁੰਦਰਮਹਤਿਕੈਸੇਹ
 ਨੈਤੁਅਦੋਖਿਦਯਾਉਪਜੀਜੀਯਮੋਗੇ॥੫੮॥ਸੋਵੰ॥
 ॥ਪਰਬਹੇਗਿਹੰਸਿਓਸੁਨਿਬੈਨਚਲਿਓਮਨਭੀਤਹੇ
 ਕੋਪਭਰਿਯਾਧਨਬਨਸੰਭਾਮੈਕੋਪਨਲੀਯੋਲਲਕ
 ਰਿਧਰਿਓਨਰਤੀਕਡਰਿਓ॥ਓਤੋਤੋਖੜੇਗਸਭਯੋਸ
 ਮੁਹੇਆਤੇਬਨਨਕੋਦੁਹੁਧਕਰਿਯਾਤਚਪਰਬ

ਸਿੰਓਲੋਬੋਤ ਜਿਕੋਨ ਪਰੀਮਕੋਓ ਪਰਧਾਇ ਪਥਿਓ
 ੫੪੨॥ ਸਵਯੰ॥ ਤਬਰੀਮਕੋਸਿੰਦਰਨਕਾਦਿਰਯੋਅ
 ਰਬੀਰਧਨੇਰਨਮੰਡਛੋਏਯੋ॥ ਘਾਇਲਾਏਕਪੋਰੇ
 ਛਿਤਪੋਇਕਘਾਇਲਾਘਾਇਲਾਅਇਪੋਏਯੋਏ
 ਕਚਲੈ ਭਾਜੋਕੈਇਕੋਤਬਹੁਕੋਯਥਿਅਰਨੋਕਪਤ
 ਏਯੋਏਕਾਛੇਰਭਟਕਪਤਯੋਕਰਤੋਛੁਟਿਕੈਕਰਿਦ
 ਸਿਗੋਏਯੋ॥ ੫੪੩॥ ਆਰੋਹ॥ ਪੁਨਿਪਰਥਧਨੇਲੇਫਿਰਿ
 ਓਕਸਿਕੋਤੀਛਨਬਾਨਾਮਗੰਭੀਖੜਗੋਸਤਨਮ
 ਨਅਰਿਬਧਹਿਤਜਾਨਿ॥ ੫੪੪॥ ਸਵਯੰ॥ ਬਨਲ
 ਗਿਓਜਬੰਧੀਤਿਯੋਕੋਤਬੰਧੀਗਿਸਿਕੋਕਹੀਭੁਪਤਿ
 ਬਤੋ॥ ਕਹੋਕੋਅਗਿਬਿਰਨੀਜਗੋਸੁਨਿਗਿਮ੍ਰਮ੍ਰ
 ਤਿਯੋਕੋਤਤੋ॥ ਤਯੋਸਮੈਤਯੋਨੋਤਯੋਕੋਸਿਖਈ
 ਜਿਯੋਬਨਚਲਾਨਕੀਘਤੋ॥ ਜਾਤੁਚਲੇਗਿਯੋਛ
 ਰਤੋਯੋਤੁਫਿਪਰਥਦੀਰਧਨੈਨਕੇਨਤੋ॥ ੫੪੫॥ ਮ
 ੫੪੬॥ ਯੋਕਹਿਭੁਪਤਿਪਰਥਕੋਰਨਧਾਇਪਥਿਓ
 ਕਰਲੈਅਸਿਪੈਨਾ॥ ਸੈਨਨਿਯੋਗਿਮ੍ਰਮ੍ਰਬਲਧਾਗਿਯੋ
 ਕਾਗਿਪਥਿਓਮਨਚਕਤੋਨਾ॥ ਸੰਤਨਕੋਅਵਸਨ
 ਗਏਛੁਟਿਕੋਯੋਸਕਿਓਕਰਅਯੁਧਲੈਨਾ॥ ਮਰਿ
 ਅਨੇਕਰਏਰਨਮੈਇਕਧਾਨੀਯੋਧਾਨੀਗਟੈਕਰਿਸੈਨ
 ॥ ੫੪੬॥ ਆਰੋਹ॥ ਭਾਜੀਸੈਨਜਬਪੰਡਵੀਕ੍ਰਿਸਨ
 ਬਿਲੋਕੀਨੈਨਾ॥ ਦੁਗੋਧਨਸਿੰਓਯੋਕਹੀਤੁਮਧਵ

ਤੁਲੈਸੈਨਾ॥੫੫॥ਸਦਾ॥ਯੋਸੁਨਿਕੈਹਿਕੀਬਤੀਅੰ
 ਸਜਿਕੇਦੁਜੋਧਨਸੈਨਸਿਧਾਭਿਭੀਖਮਅਗੇਤ
 ਯੋਸੰਗਤਨਜੇਦੁਲਕਿਪਦੁਜਸਾਥਿਪਧਾਭਿਭੀਧਾ
 ਏਪਰੇਅਗੇਇਸਬੈਤਿਹੰਭੂਪਤਿਸਿੰਓਅਤਿਹਿਰ
 ਨਪਭਿਭਾਅਗੇਹੈਭੂਪਲਗਿਭੰਨਡਹਿਭਸਤਕੋਸ
 ਰਏਕਹੰਏਕਪੁਰਭਿਭਾ॥੫੬॥ਸਦਾ॥ਤਬਭੀਖ
 ਮੇਕਪਿਕੀਭੰਮਨਮੈਇਹੰਭੂਪਤਿਪੰਥਹੁਤੀਸਚਲਾ
 ਏਅਵਤਬਨਸਿੰਓਬਨਕਟੇਖੜਗਸਮਹਅ
 ਸਿਲੈਕਭਿਧਏਹਿਤਭਯੋਤਹੰਭੂਪਬਡੇਗਿਸਿਭੀ
 ਖਮਕੋਨਿਪਥੈਨਸੁਨਏ॥ਤਉਲਾਖਿਹੰਭਮੇਬ
 ਲਕਉਜਬਹੀਜਮਕੇਬਸਿਹੰਗਿਯਜਏ॥੫੭॥
 ॥੧੨॥ਭਜਤਨਭੀਖਮਜੁਪਤੈਭੂਪਕਹੀਇਹੰਗਥ
 ॥ਸੀਸਕਟਿਭਿਤਿਹੰਸੁਤਕੋਏਕਬਨਕੇਸਾ॥੬੦॥
 ॥ਮਦਾ॥ਅਸੁਲੈਭੀਖਮਕੋਭਜਿਗੇਤਬਹੀਦੁਰ
 ਜੋਧਨਕੇਪਭਿਭਾ॥ਸੰਗੇਦੁਲਕੇਪੁਤਕਿਪਾਬਗਲੈ
 ਬਗਮਕਿਤਜਾਦਵਧਾਏਪਭਿਭਾ॥ਧਨੁਬਨਲੈਦੁ
 ਟਹੁਅਪਤਬਹਠਠਾਨਿਗਹਿਭੰਨਹਿਨੈਕਡਹਿਭਿਭਾ॥
 ਕਰਵਾਭੇਕਟਹਿਨਸੇਲਨਾਸੰਗਨਚੰਕਨਕੇਅਤਿਜੁ
 ਫਿਕਹਿਭਿਭਾ॥੬੧॥ਸਦਾ॥ਤਹੀਲੈਸੀਜਦਬੀਰਲੀ
 ਏਪਨੁਸੀਖੜਗਸਕਰਏਨਸੁਨਯੋ॥ਮਹਤਹੰਭਿਕੈ
 ਸਠਤਕੁਭੰਕਭਯੋਜੇਅਤਿਹੰਭੂਮਚਯੋਏਕਧਯੋ

ਲਹਿਲੇਮਹਿਰੈ ਅਬਜਨਤਤੈਤੁ ਅਕਲਹੀਆ
 ਯੋਚਿਤਰੇਚੇਤਮਜੋਚੇਤਮੈਹਿਯੋਕਹਿਕੈਧਨੁ
 ਬਨਚਲੇਯੋ॥੬੦॥੨॥੨੦॥ ਆਵਤਸੰਕਰਕਹਿ
 ਕੈਸਿਬਲਿਓਖੜਗਸਾਮੁਹਿਧੰਗੁਜਨਤਸ
 ਕਲਸੇਸਸੁਰੇਸਮਹੇਸਾ॥੬੦॥੩॥ ਕਾਬਿਤਾਭਖਿਜੈਤੋ
 ਭੁਤਨਭਜਾਇਦੈਤੋਸੁਰਾਸੁਗੀਸਾਮਪਟਕੈਤੋਭੁ
 ਮਿਭੁਜਾਅਸਿਜੋਗੋ॥ਭੈਰਵਨਚੈਤੋਭਗੀਜੁਪਹਿ
 ਮਚੈਤੋਪੁਨਿਭਾਜਤੁਨਜੈਤੋਸੁਨਿਸਾਚੀਹਿਹਿਉਕ
 ਹੋ॥ਕਿਤਰੋਣਦਿਜੋਕਸੰਘਰਤਨਲਗੈਪਲਮ
 ਰੋਟਲਬਲਾਇਰਸਮਰੁਜੋਚੈਤੋ॥ਗਧਿਕਰਵ
 ਨਤਉਤੈਰਨਜੋਰਾਜੁਛੰਡੀਖੜਗਸਤ੍ਰੈਕੈਐ
 ਸੈਬੇਲਹਉਸੈ॥੬੦॥੪॥ ਛਪੈਛੰਦਾ॥ਤਬੈਰੋਣਹਿ
 ਸਿਕੈਬਛਾਇਨਿਪਸੈਧੋਯੋ॥ਅਸਤਸਸਤ੍ਰਗ
 ਹਿਪਨਬਹੁਤਬਿਧਿਜੁੰਧਮਚੋਯੋ॥ਅਧਿਕਸੇਣ
 ਤਨਭੇਰਲਗੈਭਟਘਾਇਲਜੈਸੋ॥ਲਲਗਲਾ
 ਲਭੇਪਟਬੇਲਤਚੰਚਰਐਸੋ॥ਤਬੈਰੋਖਿਸ
 ਚੈਸੁਗੋਕੈਧਨਿਦਿਜਪੰਨਿਸੁਭੁਪਤੁਆ॥ਜੁਗੁ
 ਚਰੰਨਮੈਅਬਲੈਕਹੈਐਸੋਜੁਪਭਯੋਨਭੁਆ॥
 ੬੦॥੫॥ ੨੦॥੨॥ ਘੋਰਿਤਬਖੜਗਮਕਉਪੰਡਵਸੈਨ
 ਰਿਸਾਇ॥ਪਥਭੀਖਮਭੀਮਵਿਜੈਰੋਣਕ੍ਰਿਪਕਰਿਹਿ
 ॥੬੦॥੬॥ ਕਾਬਿਤਾ॥ਜੈਸੇਬਰਖੇਤਕਉਸੁਕਲਛੰਸਚੇ

ਤਕਉ ਸੁਭਿਛਰਨਦੇਤਕਉ ਸੁਕੰਕਨਜਿਉਕਰਕੀਜੈ
 ਸੇਵਹਪ੍ਰਨਕਉਪ੍ਰਵੇਸੁਸਸਿਭਾਨਕਉਅਗਿਆਨਜੈਸੇ
 ਗਿਆਕਉਸੁਗੋਪਜਿਸੇਹਕਿਕੀਜਿਉਤਿਗਰਅਪ
 ਕਉਸਮਾਲਜੈਸੇਜਪਕਉਸੁਪ੍ਰਨਿਜੈਸੇਪਾਪਕਉਜਿ
 ਭਮਾਲਬਲਤਰਕੀਜੈਸੇਉਡਪ੍ਰਮਕਉਸਮੁਦ੍ਰਜੈ
 ਸੇਭੁਅਕਉਸੁਤੈਸੇਘਰਿਲੀਨੈਭੜਗਸਿਘਬਰ
 ਕੀ॥੬੦॥**ਸਵਾਹਾ**ਘਰਿਲੇਖੇਖੜਗੇਸਜੈਬਤਬਹੀ
 ਜੁਗੇਧਨਕੋਪਭੋਯੈਪਾਰਬਤੀਮੁਖਿਸੁਖਤੀਖਮ
 ਅੰਗੁਲੀਯਲਪਾਨਲਯੈਭਾਨੁਜੈਵੇਣਾਅੰਗਿ
 ਪਾਸੁਗਪਾਨਲਯੈਅਰਿਓਗਯੈਅੰਤਨਲਤਨ
 ਮੁਕਨਦੰਤਨਕੇਤੰਅਹਵੇਤੋਤਭੋਯੈ॥੬੦॥**ਸ**
ਵਾਹਾਸੀਖੜਗੇਸਲਯੈਪਨਬਨਸੰਭਰਿਕਈਅਰਿ
 ਕੋਟਿਸੰਘਗਾਬਜਪੇਕੁੰਤਜਜਿਗਗਜਰਜਗਿਗਿ
 ਗੇਧਰਿਭੋਗਾਘਾਇਲੇਏਕਪੈਤਰੋਫੁੰਸਮਨੈਕਰਸੰਘ
 ਲੈਲੇਘਾਬਿਭੋਗਾਏਕਬਲੀਕਰਵਹਿਨਸੇਅਰਿਲੇ
 ਖਪਗੀਤਿਮੁਕਉਤੋਗਾ॥੬੧॥**ਸਵਾਹਾ**ਭੁਪਤਿਬਨ
 ਕਮਨਗੀਜਤੁਬੀਰਨਕੇਅਭਿਮਾਨਉਤੋਗਾਫੇਰਿਲ
 ਈਜਮਦਰਸੰਭਰਿਹੰਕਾਰਿਕੈਸੰਤਨਕੇਉਰਫੋਗਾਘਾ
 ਇਲੇਏਕਗਿਗਨਮੈਅਪਨੇਮਨਮੈਜਗਦੀਸਸੰਤਰੇ
 ਭਵੇਹਮਖਭੋਯਤਬਹੀਤਵੇਕੋਤਰਿਕੈਹਰਿਲੇਕਪ
 ਧੋਗਾ॥੬੧॥**ਸਵਾਹਾ**ਬਹੁਤਸੁਭਰਚਟਪਟਕਟੇਖਟਪਟ

ਕਹੀਨਜਾਇ॥ ਸਟਪਟਜੋਭਾਜੋਤਿਨਤੁਪਰਬਕਹਿਓ
 ਸੁਨਾਇ॥ ੬੧॥ ਸਵੈਆ॥ ਸੀਬਿਜਰਾਜਕੋਕਾਜਕੋਆ
 ਜਕੋਰਸਤਹੀਭਟਨਾਂਹਿਟੋਗਾਧਨੁਬਾਨਸੰਭਾਰਿਕੈਪ
 ਨਨਮੈਅਭਿਭੁਪਤਿਕੋਲਲਕਾਰਿਪੋਗਾਮੁਖਤੋਮਿ
 ਲਿਮਰਹੀਮਾਰਿਗੋਅਪਨੇਅਪਨੇਹਥਿਅਧੋਗਾਤੁ
 ਮੋਤਕੁਲਕੀਕਛੁਲਾਜਕੋਰਖੜਗੋਸਕੋਸੰਗਿਲ
 ਰੇਨੇਗੋ॥ ੬੧੨॥ ਸਵੈਆ॥ ਭਾਨੁਜਕੋਪਭਾਰਿਯੋਚਿ
 ਤਮੈਤਿਭੁਪਤਿਕੋਹਠਿਸਾਮੁਧੋਧੋਆਚੰਪਚ
 ਛਾਇਲਯੋਕਰਮੈਸਸੰਤਬਹੀਇਕੁਬੈਨਸੁਨਾ
 ਯੋਆਅਯੋਕੋਹਕਿਮੁਖਮੈਮ੍ਹਗਾਮੈਸੇਕਹਿਓ
 ਨਿਪਤਓਸੁਨਿਪੋਯੋਭੁਪਤਿਹਥਲਯੋਧਨੁਬਾ
 ਨਸੰਭਾਰਿਕਹਿਓਮੁਖਤੋਸਮੁਝੋਯੋ॥ ੬੧੩॥ ਸਵੈ
 ਆ॥ ਭਾਨੁਜਕੋਕੋਜੁਝਿਮੋਗਿਹੁਜਾਤੁਤਲੇਦਿਨ
 ਕੋਇਕਜੀਜੋਖਾਤੁਤਲਤਲਕਿਓਅਪਨੇਕਰ
 ਜਾਇਕੈਧਾਮਸੁਧਰਸਪੀਜੋਯੋਕਹਿਭੁਪਤਿਬ
 ਨੁਹਨਿਓਮੁਖਤੋਕਹਿਓਜੁਧਹਿਕੋਛਲੁਲੀਜੋਲ
 ਗਤਬਾਨਗਿਰਿਓਮੁਰਛਾਇਕੋਸੁਨਚਲਿਓਸਿਗ
 ਰੇਅੰਗਿਭੀਜੋ॥ ੬੧੪॥ ਸਵੈਆ॥ ਤੋਹੀਲੋਭੀਮ੍ਹਗਾ
 ਗਹਿਕੈਪੁਨਿਪਰਬਲੈਕਰਮੈਧਨੁਧੋਯੋਭੀਖਮੈਝ
 ਕ੍ਰਿਪਾਸੁਯੋਵਸੁਭੁਸੁਵਾਮਨਕੋਧਬਛਯੋਸੀ
 ਦੁਗੋਧਨਗਾਇਯੁਪਿਸੁਸੀਬਿਜਨਾਇਕਲੈਰਲ

ਆਖੀਓ ਪ੍ਰਭੂ ਪ੍ਰਭੂ ਤੇਰੇ ਕਰਮ ਤੇਰੇ ਕਰਮ ਦੀ ਗੱਲ ਮਨ ਮੈਂ
 ਭਰ ਪਾਏ ॥ ੬੧੫ ॥ ਸਵੇਰਾ ॥ ਤੇਰੇ ਗਿਰੀ ਪਤਿ ਆਪਿ ਕੁ
 ਘੋਸਰ ਭੂ ਪਤਿ ਕੇ ਭਰਮੈ ਇਕੁ ਮਹਿ ਆਇ ਕਹੀ ਬਾਨ
 ਕਤ ਨਿਤ ਬੈਠਿ ਸਰਬ ਕੋ ਪ੍ਰਤਿ ਅੰਗੁ ਪ੍ਰਾਪਿ ਆਖੁ
 ਪਤਿ ਅਗੇ ਹੋ ਤੇਰੇ ਗਨ ਭੂ ਮਹਤ ਨ ਫਿਰਿ ਪ
 ਗਟਿ ਆਖੁ ਸੁਰ ਸੁਰ ਤੇਰੇ ਸਬ ਹੀ ਜਸੁ ਯੋ ਮੁਖ ਤੇ ਕਹਿ
 ਰਮ ਉਚਿ ਆਖਿ ॥ ੬੧੬ ॥ ਸਵੇਰਾ ॥ ਸੀਹਿ ਕੋ ਮਵਲੇ ਕ
 ਕੋ ਆਨ ਨ ਯੋ ਕਹਿ ਕੇ ਨਿਪ ਬਤ ਸੁਨਈ ॥ ਛੁਟਿ ਗਈ
 ਅਲ ਕੈ ਕਟਿ ਭੋਭੁ ਮੁਖ ਕੀ ਬਗੀਚੀ ਜਈ
 ॥ ਚਗੁ ਦੇਖੈ ਅਖੀ ਅੰਜੁ ਤਿ ਅੰਜਨ ਅੰਕੁਰ ਕਹੈ
 ਨ ਬਡਈ ॥ ਜਪੁ ਚਲੇ ਤੁਮ ਕਉ ਹਿਛੰਡਤ ਲੈ
 ਕਹੈ ਹਿਠ ਨਿਲਗਈ ॥ ੬੧੭ ॥ ਸਵੇਰਾ ॥ ਧਨੁ ਬਾਨ
 ਸੰਭਾ ਮਿਕ ਹਿਛੰਡੁ ਹੋ ਮਹੀ ਬਤੀ ਅੰਗੁ ਹੀ ਜਸੁ ਨਿ
 ਲੀਜੈ ॥ ਕਿਉ ਹਿ ਅਨਿ ਅਯੋਧਨ ਮੈਂ ਹਮੈ ਸੋ ਸੁਮੁਹ
 ਏਕੈ ਆਵ ਕੀਜੈ ॥ ਮਹਤ ਤੇ ਅਬ ਤੇ ਹਿਨ ਛਡਤ
 ਜਪੁ ਚਲੇ ਅਬ ਲੈ ਨ ਹਿਛੀਜੈ ॥ ਮਨੁ ਕਹਿ ਓਹ ਮਹ
 ਪੁਰੀ ਕਜਗਨ ਨਿਕੋ ਨ ਬਿਬਦੁ ਖਦੀਜੈ ॥ ੬੧੮ ॥ ਸ
 ਵੇਰਾ ॥ ਹਉ ਓਹਿ ਠਿਠਾ ਨਿ ਅਯੋਧਨ ਮੈਂ ਘਨ ਸਿਖ ਮਘ
 ਨੇਗਨ ਪੀਰ ਨਿ ਬੇਗਾ ਕਕ ਕਹੈ ਹਮੈ ਸੋ ਹੀ ਜਸੁ ਸੁਮੁਹ
 ਏਕੈ ਆਨ ਫਿਰਿ ਓਹਨੇ ਗਾ ਮਹੀ ਕਹੈ ਅਬ ਤੇ ਕਹੈ
 ਹੋ ਕੁਰਨ ਮਤਿ ਹੀ ਜੀ ਅ ਆਵਤ ਮੋਗਾ ਤਕਉ ਮ

ਰਬੈਧੈ

ਮਿਥਿਸੁਨਕੈ ਛਿਨ ਮੈ ਮਹਿਜੈ ਹੈ ਸਖਹਿ ਜੇ ਤਿਕਤੋ
॥੬੧੬॥ ਸਵੈ ਆਹਿ ਯੋਸੁਨਿਕੈ ਪਨੁ ਬਨ ਲਯੋਹਿ
ਸਿਕੈ ਖੜਗੇ ਸਕੇ ਸਮੁਹੇ ਧਯੋ ॥ ਆਵਤੀ ਕਾ ਬਿਰ
ਮਭਨੈ ਘਟਿਕਾ ਜੁਗ ਬਨ ਨ ਜੁਧ ਮਚੇ ਯੋ ॥ ਸਿਆਮ
ਗਿਰਵਤ ਭਿਯੋ ਨਿਪਕੈ ਨਿਪਤੁ ਰਥ ਤੋਂ ਹਿਭੁ ਮਿਗਿਰ
ਯੋ ॥ ਕਉਤ ਕਹੇ ਹਿਸਰਾਤ ਭਿਯੋ ਭਟਕੈ ਮੁਖ ਤੋਂ
ਬਿਭਾਖਿ ਸੁਨ ਯੋ ॥੬੧੭॥ ਸਵੈ ਆਹਿ ਇਤ ਸਿਆਮ
ਚ ਛਿਓ ਰਥ ਆਪਨ ਪੈ ਓਤ ਸੀ ਖੜਗੇ ਸਚ ਰਿਥ
॥ ਅਤਿ ਕੋ ਪੁਬ ਛਾਇ ਮਹਾ ਚਿਤ ਮੈ ਤਿਹ ਮਿਅ
ਨਹੁ ਤੋਂ ਕਰਵਾ ਮਿਕ ਛਿਓ ॥ ਸੁਘਨੈ ਰਲ ਪੰਡਕੇ
ਪੁਤ੍ਰ ਨੇ ਕੇ ਮਿਸਿ ਤੇ ਜਕੀ ਪਵਕ ਰੰਗ ਛਿਓ ॥ ਧ
ਨੁ ਬੇਚਕੈ ਅਸਤਨ ਸਸਤਨ ਕੀ ਬਿਧਿ ਮਨ
ਪਰਥ ਸਧ ਪਛਿਓ ॥੬੧੮॥ ਸਵੈ ਆਹਿ ਸ੍ਰੀ ਦੁਰ
ਜੇ ਪਨੇ ਕੇ ਰਲ ਕੋ ਲਖਿ ਭੁਪਤ ਬੈ ਅਤਿ ਬਾਨ
ਚਲਾਏ ॥ ਬਕੇ ਕੀ ਏ ਬੈ ਗਥੀ ਤਹ ਚੀਰ ਘਨੇ
ਤਬ ਜੀ ਜਮ ਧਾਮ ਪਠਾਏ ॥ ਤੀਖ ਮੜੇ ਟੇ ਤੇ ਅ
ਦਿਕ ਸੁਭ ਤੇ ਜਗਨ ਮੈ ਨੇ ਕਉ ਠਹਰਾਏ ॥ ਜੀਤ ਕੀ
ਆਸਤ ਜੀ ਬਹੁ ਰੰਗੇ ਸਕੇ ਸਮੁਹੇ ਨਹਿ ਨ ਆ
ਏ ॥੬੧੯॥ ਦਿਹ ਗਾ ॥ ਰੇਣ ਜਤਨ ਜ ਕ੍ਰਿਪਾ ਭਜਿ ਗਏ
ਨ ਬੰਧੀ ਪੀਗਾ ॥ ਭੁਰ ਸੁਵਕੁਰ ਜ ਸਭ ਟੇ ਲੋਕੁ ਰੇਣ
ਭੀਗਾ ॥੬੨੦॥ ਸਵੈ ਆਹਿ ॥ ਭਜੇ ਸਚੈ ਲਖਿ ਕੈ ਸੁਖੁ ਪਿ

ਸੁਗਸੀਪਤਿਕੇਤਵਐਸਉਚਰਿਗਿਭੁਪਬੰਡਬਲ
 ਵੰਡਕ੍ਰਿਪਨਿਧਿਕਹੁਕੈਪੈਰੁਟੈਨਹਿਟਰਿਗਿਭਨੁਜ
 ਭੀਖਮੰਦ੍ਰੁਟਕ੍ਰਿਪਰੰਬਭੀਮਘਨੰਗਨਪਰਿਗਿਸੇਨਹਿ
 ਨੇਕੁਟੈਗਨਤੋਹਮਹੁਸਬਹੁਪੁਭੁਪੈਰਖੁਹਰਿਗਿ॥੬੨
 ੫॥ ਸਵਯੰ ਭੀਖਮਭੰਨਜਮਉਦੁਗਜੋਧਨਭੀਮਘ
 ਨੰਹਰਿਜੁਧੁਮਚਯੋਸੀਮਸਲੀਬਰਮਕ੍ਰਿਤਸੰਤਕ
 ਕਪਬੰਡਚਿਤਮੰਡਬੰਡਯੋਹਰਿਗੇਹਨਪਰਿਸਬ
 ਅਬਕਪੁਤ੍ਰਜੁਤੁਮਹੇਮਨਅਯੋਭਾਜਤਪੈਗਨ
 ਸੋਗਨਤੋਤਿਹੋਸੋਹਮੇਸੁਕਛੁਨਬਸਯੋ॥੬੨੫॥ ਸ
 ਵਯੋਗੁਤੋਅਰਿਕਦੇਵਗਨਦੇਵਤਿਤੋਮਿਲਿਕੈਨ੍ਹਿ
 ਪਉਪਰਅਏਤਿਸਬਅਵਤਦੇਖਿਬਲੀਧਨੁਤ
 ਨਿਕੈਬਨਹੰਕਰਿਲਗਏਏਕਹਿਗੇਤਹੰਘਾਇਲ੍ਹੈ
 ਇਕਤ੍ਰਸਭੇਤਜਿਜੁਧੁਪਰਏਏਕਲੇਹਨਡੇਬ
 ਲਵਨਨਿਦਾਨੋਸਉਨਿਪਮਹਿਗਿਗਏ॥੬੨੬॥ ਸ
 ਵਯੋਜੀਤਿਸੁਗਸਧੇਨਸਬਗੇਸਗਨੇਸਕੋਘਾਇਲ
 ਕ੍ਰੋਮੁਕਛਯੋਭੂਮਿਪਰਿਯੋਬਿਸੰਭਾਰਿਨਿਹਰਿਜਲ
 ਸਦਿਨੇਸਨਿਸੇਸਪਰਯੋਬੀਰਮਹੇਸਤੋਅਰਿਕ
 ਭਾਜਿਗਏਇਹਸਮੁਹੰਏਕਨਅਯੋਕਪਿਕ੍ਰਿਪਨਿ
 ਧਿਅਵਤਜੇਸੁਚਧੇਟੇਸਮਹਿਕੈਭੂਮਿਗਿਗਏ॥੬੨੭॥
 ੧॥ ਸੀਹਰਿਸੋਹਰਿਏਕਹੀਬਤਧਰਮਕੇਤਹਾਤਿ
 ਹੀਸਮੈਸਵਜੁਕਹਿਓਬ੍ਰਹਮੈਸਉਮੁਸਕਤਾ॥੬੨੮॥

ਸਦੇ ॥ ਅਪਨੋ ਸੋਸਬੀ ਭਟੂ ਭੁਭੋ ਕਹਿਕਿਨ
 ਮੈਰਿ ਪਸਾਰਿਓ ਸੋਚਤੁ ਰਨਨ ਸੀਸਿ ਵਜੂ ਕਬਿ
 ਰਮਕੈ ਇਹੁ ਭੀ ਤਿਉ ਚਰਿਓ ਸਕੁਜ ਮਾਦਿ ਕਬੀ
 ਰਜਿ ਤੇ ਹਮੁ ਇਹੋ ਸੋ ਅਤਿ ਹੀਰਨ ਪਾਰਿਓ ਏਤਨ
 ਹੀ ਬਲੁ ਹਰਤਨ ਚਕਚਉ ਦੁਹੁ ਲੋਕਨ ਕੇ ਬਲੁ
 ਭਿਓ ॥ ੬੨੫ ॥ ਜਹਾ ਵੇਉ ਕਰਤ ਬਿਚਰਿ ਤਪਕ
 ਜਪੁ ਤਉ ਨੈਨਾ ਭਿਤਰਿ ਅਸਤਾ ਚਲ ਗਯੋ ਸਮਿ
 ਪ੍ਰਗਟਿ ਯੋਭਈ ਹੈਨਾ ॥ ੬੨੬ ॥ ਚੰਪਈ ॥ ਵੇਉ ਦਲ ਅਤ
 ਹੀ ਅਕੁਲ ਨਾਭੁ ਖਾਪਾ ਸਤੋਤਨੁ ਮੁਗਣ ਨਾ ਅਭਿਤੋ
 ਲਾਹਿ ਤੇ ਹੁੰਗਈ ਸੰਝਾਗਿ ਗਇਤ ਹੀਰਨ ਕੇ ਮੰਝਾ ॥ ੬੨੭
 ॥ ਚੰਪਈ ॥ ਭੋਰਭਯੋ ਸਭ ਸੁਭਟ ਸੁਜਗਾ ਦੁਹੁ ਦਿਸਿ ਮ
 ਰੁਬਾਜਨ ਲਗੇ ॥ ਸਜੇ ਕਵਚ ਸਸਤ੍ਰ ਕਰਧਗੇ ਬਹੁਰਿ
 ਜੁਧ ਕੇ ਹੋਤ ਸਿਧਗੇ ॥ ੬੨੮ ॥ ਸਵੈ ਯਾ ॥ ਸਿਵੈ ਕੋ ਜਮਕੈ
 ਗਵਿਕੈ ਸੰਗ ਲੋਬ ਸੁਦੇਵ ਕੋ ਨਦ ਚਲਿਓ ਜਧਨੀ ॥
 ਮਰਤੈ ਅਹਿਕੈ ਅਹਿਕਉ ਹਰਿਕੋ ਹਰਭਖਤ ਯੋ ਮੁਖ
 ਬਨੀ ॥ ਸਿਖ ਮਕੈ ਸੰਗ ਧਨੇਉ ਮਰਭਟ ਪਨਨ ਬਨ
 ਕਮਨਨ ਤਨੀ ॥ ਆਇ ਭਿਰੋਖ ਫਗੇ ਸਕੈ ਸੰਗਿ ਅਸੰਕ
 ਭਏ ਕਛੁ ਸੰਕਨ ਮਨੀ ॥ ੬੨੯ ॥ ਸਵੈ ਯਾ ॥ ਗਿਅਰਹੰਧਾ
 ਇਲਕੈ ਸਿਵੈ ਕੇ ਗਨ ਦੁਹੁ ਸੁਸੁਰਨ ਕੇ ਰਥ ਕਟੇ ॥ ਘਾਇ
 ਕੀਓ ਜਮਕੈ ਬਿਰਥੀ ਵਸੁ ਅੰਠਨ ਕੈ ਲਲਕਰੈ ਕੈਰ
 ਟਾ ॥ ਸਤ੍ਰ ਬਿਸੰਜੁਤ ਕੀਨੇ ਧਨੇ ਜਹੇ ਹਨ ਤੋਤਿ ਨਕੇਖ

ਗੁਣੇਟਾਪੋਨਸਮਨਛੁਟੇਨ੍ਰਿਪਬਨਸਬੈਰਲਬਾਰ
 ਲਜਿਉਚਲਿਛੋਟੇ ॥੬੩੪॥ ਸਵਯੰ ॥ ਭਜਿਗਏਰਨ
 ਤੋਡਰਿਕੇਤਤਉਸਿਵਏਕਉਪਉਚਿਚਰੀਓ ॥ ਮਈ
 ਕਮਨਸਏਕਕੀਯੋਤਿਹੰਪ੍ਰਨਪੋਜਬਸਿਮਾਮਨਿਹਾ
 ਰਿਓ ॥ ਸਿੰਘਅਜੀਤਧਰਿਓਤਿਹੰਨਮਦੋਯੋਬਰੁਗੁਰੁ
 ਮੈਨਹੀਮਾਰਿਓ ॥ ਸਸਤ੍ਰਸੰਭਾਰਿਸੋਉਕਰਮੈਖੜਗੇਸ
 ਕਮਰਨੇਹਤਿਸਿਧਾਰਿਓ ॥੬੩੫॥ ਛੰਦ ॥ ਅਤਿਪ੍ਰਚੰਡ
 ਬਲਬੰਡਬਹੁਗਿਮਿਲਿਕੈਤਧਏ ॥ ਅਪਨੇਸਸਤ੍ਰ
 ਸੰਭਾਰਿਲੀਏਕਰਸੰਖਬਜਏ ॥ ਫੂਰਸਤਨਨਤਨਕ
 ਮਨਨਬਨਚਲਏ ॥ ਯੋਬਰਖੰਸਰਜਲਮਨੋਪਰਲੈ
 ਘਨਅਏ ॥੬੩੬॥ ਚੰਦ ॥ ਬਨਨੇਸੰਬਨਨਕਟੋਕੋ
 ਪਿਤਚੇਜੁਗਨੈਨਾ ॥ ਸ੍ਰੀਹਰਿਸੰਖੜਗੇਸਤਬਰਿਸਿਕਰਿ
 ਬਲਿਚਬੈਨਾ ॥੬੩੭॥ ਸਵਯੰ ॥ ਕਿਉਗੇਗੁਮਨਕਰੇਘ
 ਨਸਿਮਾਮਅਬੈਰਨਤੋਪੁਨਿਤੋਹਿਭਜੈ ॥ ਕਹੋਕੋਆ
 ਨਿਅਰਿਓਸੁਨਿਗੇਸਿਰਕੇਸਨਤੋਬਹੁਗਹਿਲੈ ॥ ਐ
 ਗੇਅਹੀਗਅਧੀਰਡੇਨਹਿਤੋਕਹੰਜੀਵਤਜਨਨਦੈ
 ॥ ਇੰਦੁਬਿੰਦੁਕੁਮੇਜਲਾਪਿਪਕੋਸਸਿਕੋਸਿਵ
 ਕੋਸਬਕੈ ॥੬੩੮॥ ਸਵਯੰ ॥ ਤੋਹੀਲੋਬੀਰਮਰਕਟ
 ਸਿੰਘਹੁੰਤੰਗਨਮੈਨੋਕਪਭਰਿਓ ॥ ਕਰਮੈਕਰਵਹਿਲੈ
 ਧਾਇਚਲਿਓਕਬਿਰਮਕਹੈਨਹਿਨੇਕਡਰਿਓ ॥ ਅ
 ਸੁਜੁਪਬਡੇਨ੍ਰਿਪਕੀਨੋਬਡੇਨੋਕਉਗਨਤੋਪਗਏਕਟ

ਰਿਗਿਖੜਗੇਸਕ੍ਰਿਪਨਕੇਤਨਿਰਈਬਿਨੁਪ੍ਰਨਕ
 ਰਿਓਗਿਰਿਭੁੰਮਿਪਰਿਓ॥੬੩॥ਸਵੈਂ॥ਵੇਖਿਰਸ
 ਤਿਤੰਸਿੰਘਬਚਿੰਤ੍ਰਸੁਠਛੁਤੰਗਿਸਿਕੈਵਹੁਧਯੋ
 ॥ਸਮਭਨੈਧਨੁਬਾਨਨਲੈਤਿਤੰਭੁਪਤਿਤੰਅਤਿ
 ਜੁੰਧੁਮਚਯੋ॥ਸ੍ਰੀਖੜਗੇਸਬਲੀਧਨੁਤਾਨਿਮਹ
 ਬਰਬਾਨਪ੍ਰਕਪਚਲਯੋ॥ਲਾਗਿਗਯੋਤਿਤੰਕੇਉ
 ਗੈਸਰਧੁਮਿਗਿਰਿਓਧਗੇਤੰਅਰਿਧਯੋ॥੬੪॥
 ਚੰਪਯੋ॥ਤਬਅਜੀਤਸਿੰਘਅਧੁਰੀਧਯੋਧਨੁ
 ਖਬਨਲੈਰਨਮੰਹਿਅਯੋ॥ਭੁਪਤਿਕੋਤਿਨਬਚ
 ਨਸੁਨਯੋ॥ਤਬਧਹਿਤੰਮੇਸਿਵਉਪਜਯੋ॥੬੪
 ਨਿਪਏਬੈਨਸੁਨਤਨੰਹਿਡਰਿਓ॥ਮਹਾਬੀਰਪਗੁ
 ਅਗਕਰਿਓ॥ਅਜੀਤਸਿੰਘਰਛਹਿਤਧੋਏ॥ਗਿ
 ਅਰੁੰਗੁਤੰਨਸਭਅਏ॥੬੪॥ਇੰਦ੍ਰਕ੍ਰਿਸਨਾ
 ਮਬਸੁਰਿਸਿਭਗੇ॥ਬਹੁਨਕੁਬੇਰਧੇਰਿਸਭਖਗੇ॥

॥੬੪॥ਸਵੈਂ॥ਸਿੰਘਅਜੀਤਜਥੈ
 ਖੜਗੇਸਸੈਰਮਕਰੈਅਤਿਜੁੰਧਮਚਯੋ॥ਸੰਗਸਿਵ
 ਦਿਕਸੁਗਜਿਤੇਅਰਿਮਰਨਕੋਤਿਨਹਾਥਉਚਯੋ॥ਬ
 ਨਚਲੈਅਤਿਹੀਰਨਮੈਨਿਪਕਟਿਸਭੈਮਨਰੋਸਤ
 ਚਯੋ॥ਲੈਧਨੁਬਾਨਮਹਾਬਲਵਨਹਨਿਓਭਟਕੋ
 ਕਿਨੁੰਨਬਚਯੋ॥੬੪॥ਚੰਪਯੋ॥ਜਬਅਜੀਤ

ਸਿੰਘਮਾਰਿਗੋਯੋ॥ ਸੁਭਟਨਮਨਭਟਕਿਯੋਡਰਪਯੋ
 ॥ ਬਹੁਪਤਿਖੜਗੁਸੰਭਾਰਿਓ॥ ਚੰਕਿਤਭੋਏਸ
 ਬਹੁਬਲੁਹਾਰਿਓ॥ ੬੪੫॥ ਤਬਹਰਿਹਰਬਿਧਿਮੰਤ੍ਰ
 ਬਿਚਾਰਿਓ॥ ਮੈਨਜੈਅਗਿਨਤੰਜਾਰਿਓ॥ ਤਤੰਜ
 ਤਨਕਛੁਅਬਕਜਿ॥ ਯਤੰਮਾਰਿਭੁਪਇਹੰਲੀਜਿ॥
 ੬੪੬॥ ਚੰਪਈ॥ ਬ੍ਰਹਮਕਹਿਓਸੁਇਹੰਬਿਧਿਕੀਜਿ॥
 ਮਹਿਤੈਮਨਤਬਬਲਛੀਜਿ॥ ਜਬਇਹੰਭੁਮਿ
 ਗਿਰਿਯੋਲਾਖਿਲੈਯੋ॥ ਤਬਇਹੰਜਮੇਕਧਮਪਠੈਯੋ
 ॥ ੬੪੭॥ ਚੰਪਈ॥ ਪੁਨਿਅਪਛਰਨਅਇਸਦੀਜਿ॥
 ਜਤੰਨਿਪਰੀਝੈਸੇਈਕੀਜਿ॥ ਕਓਤਕਹੇਰਿਭੁਪਜਬ
 ਲੈਯੋ॥ ਘਟਿਜੈਹੈਬਲਮਨਵਦਿਜੈਯੋ॥ ੬੪੮॥ ਚੰਪਈ॥
 ਕਮਲਜਯੋਹਰਿਸੋਕਹਿਯੋਸੁਨੀਬਤਸੁਗਜਾ॥ ਨ
 ਭਨਿਹਰਿਬਸਵਕਹਿਓਕੋਨਿਤਸੁਗਜਾ॥ ੬੪੯॥
 ਸਵਰਾ॥ ਉਤਦੇਵਬਧੂਮਿਲਿਨਿਤਕਹੈਇਤਸੁਗਸ
 ਬੈਗਿਸਿਜੁਧਮਚੋਯੋ॥ ਕਿੰਨਗੀਧੁਬਗਵਤਹੈਉਤ
 ਮਰਬਜੈਰਨਮੰਗਲਗੋਯੋ॥ ਕਉਤਕਦੇਖਿਬੋਭਿ
 ਨੋਕੈਇਹੰਭੁਪਤਿਕੈਮਨਤਉਚਿਗਮੋਯੋ॥ ਕਨੁਮਚ
 ਨਲੋਯੋਪਨੁਤਨਿਸੁਬਨਮਹਾਨਿਪਕੇਤਨਲੋਯੋ॥ ੬
 ੫੦॥ ਚੰਪਈ॥ ਲਗਤਹੀਸਰਮੋਹਤਭੋਯੋਤਉਤੀਰਨਤੰ
 ਬਰਬੀਰਸੰਘੋ॥ ਗਿਅਰਹੰਰੁਨਕੇਅਗਨੰਗਨਮ
 ਰਿਦੇਹਮੇਲੇਕਸਿਧੋਗਾ॥ ਦ੍ਰਵਸਭਨਾਨਾਧਿਪਐਸਸਿ

ਇੰਦ੍ਰਕਮੇਕੇ ਅਗ੍ਧੁਗਾ ਅੰਗਿਤਿ ਤਟੈ ਫੇਰੇ ਕਥਿ
 ਰਾਮਕੋ ਬਿਪਤਿ ਕਰਿ ਡੋਗਾ ॥ ੬੫੧ ॥ ਸਵੈ ਡੋਗਾ ॥ ਸੰਕੋ ਸ
 ਠਿਲਗਾ ਵਤ ਭਿਓ ਸਹੈ ਸਤ ਕਨਕੇ ਗਤ ਲਗਾ ਏਕਿ
 ਸਭਿ ਬਨਹੈ ਜਾਮੈ ਕੋ ਵਿਦ੍ਹੁ ਰਸਦ੍ਹੁ ਰਸਕੇ ਸੰਗਧਾ
 ਏਕਿ ਸੇ ਮੈ ਸਭਿ ਸਤਹੁ ਡੋਕੇ ਚਠਿ ਲਗਾ ਵਤ ਭਿਓ ਕਥਿ
 ਰਾਮ ਸੁਨਾਏ ਸੁਨ ਭੋਭਟ ਕੇ ਪਟ ਮਾਨਹੁ ਚ ਚਿਖੇ
 ਸਬੈ ਭਟ ਆਏ ॥ ੬੫੨ ॥ ਚੰਪਈ ॥ ਅੰਗੁ ਭਟ ਚੁਪੈ
 ਤਿਹੰ ਮੇਗਾ ਜੁ ਵਿਪਰੇਜ ਮਧਾ ਮਸਿਧੇਗਾ ਤਬ ਨਿਪਧੈ
 ਬ੍ਰਹਮ ਚ ਲਿਖਾਯਾ ॥ ਰਾਮ ਭਨੈ ਖਤ ਬੈਨ ਸੁਨ ਯੋ ॥ ੬੫੩ ॥ ਚੰਪਈ ॥ ਕਹਿਓ ਸੁਕਿਓ ਇਨਕੈ ਰਨ ਮੈਗਾ ॥ ਬਿ
 ਥੈ ਪਕੈ ਕਿਓ ਸਰਗੋ ਤਤੋ ਇਹੈ ਕਾਜ ਅਬ ਕੀਜੈ
 ॥ ਜਿਹ ਸਹਿਤ ਨ ਭਾਗ ਲੀਜੈ ॥ ੬੫੪ ॥ ਚੰਪਈ ॥ ਜੁ
 ਧਕ ਬਾਨਹਿ ਰਿਵੈ ਚਿਤ ਗੋ ॥ ਅਪੁਨੇ ਅਗਿਲੇ
 ਕਾਮ ਸਵੈਗੋ ॥ ਤਤੋ ਅਬ ਬਿਲੰਬ ਨਹਿ ਕੀਜੈ ॥ ਮੈ
 ਕਹਿਓ ਮਨਿ ਕੈ ਲੀਜੈ ॥ ੬੫੫ ॥ ਸਵੈ ਡੋਗਾ ॥ ਇੰਦ੍ਰਕੇ ਧਾਮ
 ਚੋਲ ਬਲਵਨ ਸੁਜਨ ਸੁਨੈ ਅਬ ਚੀਲ ਨ ਕੀਜੈ
 ॥ ਜਿਵ ਬਧੁ ਜਿਉ ਚਹਤੈ ਤਿਹੈ ਕੋ ਮਿਲੀ ਐ ਮਿਲਿ
 ਕੈ ਸੁਖ ਲੀਜੈ ॥ ਤੇਰੇ ਮਨੇ ਰਥ ਪੁਰਹੈ ਤਹੈ ਮਾਨੁ ਕਹਿ
 ਯੋ ਨਿਪ ਅੰਮ੍ਰਿਤ ਪੀਜੈ ॥ ਰਾਜ ਨਗ ਜਸਮਾਜ ਤਜੈ
 ਨ ਬੀਗਨੈ ਨ ਬਿਬਦੁ ਖੁਦੀਜੈ ॥ ੬੫੬ ॥ ਜਿਹ ॥ ਯੋ
 ਸੁਨਿ ਬਤੀ ਅਬ੍ਰਹਮ ਕੀ ਭੁਪ ਸੰਤੁ ਦੁਖ ਦੈਨਾ ॥ ਅਤਿ

ਚਿਤਹਰਖਬਚਏਕੈਬੋਲਿਓਚਿਪਿਸਿਉਬੈਨ॥੬॥
 ੫॥ਚੰਪੀਅੰਬੁਹਮਸੰਬੈਨਸੁਨਯੋਤਿਸੰਕੁੰਭਜੁਮੇ
 ਮਨਅਯੋਮੋਸੰਬੀਗਸਸਤੰਜੋਧੈ॥ਕੋਓਬਿਸਨਚਿ
 ਨੁਕੈਸਿਉਲਗੈ॥੬੫॥੧੨੭॥ਤੁਮਸਬਜਨਤਾਬਸੂ
 ਕਰਖੜਗਸਿਧਮੁਹਿਨਉ॥ਲਾਜਅਪਨੇਨਮਕੀਕੰ
 ਕਹਭਜਿਜਉ॥੬੫॥ਸਵੇਯਾ॥ਚਤੁਰਨਨਮੋਬਤੀ
 ਅਸੁਨਿਲੈਚਿਤੰਦੈਰੁਸਵਨਨਮੈਧਰੀਏਉਪਮਾ
 ਕੋਜਬਉਮੋਗਮਨੋਜਉਪਮਭਗਵਨਹੀਕੀਕਰੀਏ॥
 ਪਰੀਏਨਹਿਅਨਿਕੈਪਾਇਨਪੈਹਰਿਕੇਗਰੇਵ੍ਰਿਜਕੋਪ
 ਗੀਏ॥ਜਿਤੋਕੇਰਗੁਗਮੇਨਮੁਜਪੈਤਿਹਸੈਲਕੈਮ
 ਗੀਏਤਗੀਏ॥੬੬॥੧੨੮॥ਜਸਨੈਦਿਕਸੇਸਤੋਅਰਿ
 ਰਬੇਜਤਹੈਕਛੁਅੰਤੁਨਅਯੋਚੈਰੁਲੇਕਨਬੀਚ
 ਸਰਸੁਕਛਿਅਸਮੁਕਬਿਗਮਸੁਗਯੋ॥ਜਹੀਕੇਨ
 ਮਪਤਾਪਹੁਤੇਧੁਵਸੇਪੁਲਾਰਅਯੋਪਰਪਯੋਸੇ
 ਅਬੋਮੇਸੰਗਜੁਧਕਰੈਜਿਹੰਸ੍ਰੀਧਰਸ੍ਰੀਹਰਿਨਮਕਯੋ
 ॥੬੭॥੧੨੯॥ਚਤੁਰਨਨਏਬਚਨਸੁਨਤਚਰਿਤ
 ਤਯੋ॥ਬਿਸਨਭਗਤਕੋਤਬੈਭੂਪਚਿਤਮੈਲੋਯੋਸਾ
 ਧਸਧੁਕਰਿਬੋਲਿਓਬਰਨਨਿਹਰਿਕੈਮੇਨਗਹਿਓ
 ਗਹਿਕਮਲਜੋਪਮਬਿਚਰਿਕੈ॥੬੮॥੧੩੦॥ਬ
 ਹੁਰਿਬਿਧਤਭੂਪਤਿਕੋਇਹੰਬਿਧਿਕਹਿਓਭਗਤਗੀ
 ਅਨਕੋਤਬਹਿਭਲੀਬਿਧਿਤੋਗਹਿਓਤਤੋਮ

ਬਤਨਸਬਹਿਸੁਗਸਿਧੀਏ॥ ਮੁਕਤਿਓਕਰਿ
 ਸਦਿਨਜੁਧਨਿਯੋਏ॥੬੬੩॥੨੦੭॥ ਕਹਿਓਨਮ
 ਨੈਭੁਪਜਬਤਬਥੁਮੇਕਹੰਕੀਨਾਨਰਦਕੋਸਿਮ
 ਰਨਕੀਯੋਸੁਨਿਅਯੋਪਰਬੀਨ॥੬੬੪॥ਸਵੈਯਾ॥
 ਤਬਹੰਮੁਨਿਨਰਦਾਇਗੋਯਤਿਹੰਭੁਪਤਿਕੋ
 ਇਕਬੈਨਸੁਨੋਯੋ॥ ਚਉਦਹਲੋਕਨਬੀਚਕਹਿ
 ਓਪ੍ਰਭੁਤਸਮਰਜਨੋਕਉਬਨੋਯੋ॥ ਤਹਿਯੋਬੀਰ
 ਨਕੀਮਨਿਤੈਸੁਭਲੋਕੀਯੋਸਿਯਾਮੈਸੋਜੁਧਮਚੋਯੋ
 ਗਮਕਹੈਮੁਨਿਕੀਬਤੀਅੰਸੁਨਿਭੁਪਧਨੋਮਨ
 ਮੈਸੁਖੁਪਯੋ॥੬੬੫॥੨੦੮॥ ਅਭਿਬੰਦਨਭੁਪਤਿ
 ਕੀਯੋਨਰਦੋਪਹਿਚਨੀ॥ ਮੁਨਿਧਤਿਇਹੰਉਪਦੇ
 ਸਦੀਮਜੁਧਕੋਬਲਵਨ॥੬੬੬॥੨੦੯॥ ਇ
 ਤਭੁਪਤਿਨਰਦਮਿਲੇਧੋਮਭਗਤਿਕੀਖਨਾ॥ ਉਤ
 ਮਹੋਸਚਲਿਤਹੰਗਏਜਹੰਠਢੇਭਗਵਨ॥੬੬
 ੭॥੨੧੦॥ ਇਤੈਹੰਮਨਮੰਤ੍ਰਬਿਚਾਰਿਓਸੀਜ
 ਦੁਪਤਿਕੋਨਿਕਟਉਚਾਰਿਓਅਬਹੰਮਿਤਹਿਅ
 ਇਸਦੀਜੋ॥ ਤਬਇਹੰਭੁਪਮਹਿਕੈਲੀਜੋ॥੬੬੮॥
 ੨੧੧॥ ਸਗਅਪਨੋਮੈਮ੍ਰਿਤਧਰਿਇਹਤਮਕਗਉਧ
 ਯਿਅਬਕਸਿਕੈਧਨੁਛੰਡੀਐਭੁਲਬੋਡਮਨਿਅ
 ਯਿ॥੬੬੯॥੨੧੨॥ ਸੋਊਕਮਸਿਯਾਮਜੁਕੀਨੋ॥ ਜਿ
 ਹੰਬਿਧਿਸੋਸਿਵਜੁਕਹਿਦੀਨੋ॥ ਤਬਚਿਤਵਨਿਹਰਿ

ਮ੍ਰਿਤੁ ਕਰੀਯੋ ਮੀਚ ॥ ਇਕੈ ਰਸ ਨ ਦੀਯੋ ॥ ੬੭ ॥
 ਰਹਾ ॥ ਕਹਿਓ ਮ੍ਰਿਤੁ ਕਰਿ ਸਨਾਜੁ ਕਰਿ ਮੁਹਿ ਸਹ ਮੈਥ
 ਸਾ ਅਬ ਛਡ ਤੇਹੋ ਸੋਝ ਪੈ ਜਹੁ ਕਹਹੁ ਤਿਹਨ ਸੁ
 ॥ ੬੭ ॥ ਸਵੈਯਾ ॥ ਦੇਵ ਬਧੁ ਨ ਕੋਨੈ ਨ ਕਟਾਛ ਬਿਲੋ
 ਕਤਹੀ ਨਿਪਚਿਤ ਲਭ ਯੋ ॥ ਨਰ ਬ੍ਰਹਮ ਦੁਹੰ ਮਿ
 ਲਿਕੈ ਰਨੈ ਸੰਸਾਰ ਬਤ ਨ ਕਉ ਗਏ ਯੋ ॥ ਸਿਖ ਮਤ ਬੈ
 ਲਖਿ ਘਾਤ ਭਲੀ ਮਹਿ ॥ ਗਨਕੀ ਮ੍ਰਿਤ ਬਨ ਚਲਾ
 ਯੋ ॥ ਮ੍ਰਿਤ ਕੇ ਬਲ ਸੰਛਲ ਸੋਤ ਬਭੂ ਪਤਿ ਕੀ ਸਿਰ
 ਕਟਿ ਗਿਰੇ ਯੋ ॥ ੬੮ ॥ ਸਵੈਯਾ ॥ ਜਦਿ ਪਸੀਸ ਕਟਿ ਓਨ
 ਹਟਿ ਓਗਹਿ ਕਿਸਨੇ ਤੋਹਿ ਓਹ ਚਲਾ ਯੋ ॥ ਮਨਹੁ ਪ੍ਰਨ
 ਚਲਿ ਓਰਿ ਵਾਨ ਨ ਕਜ ਬਿਰ ਬਿਜਗ ਜਪੈ ਅ
 ਯੋ ॥ ਸੋ ਸਿਰ ਲਾਗਿ ਗਏ ਹਰਿ ਕਉ ਮੁਹ ਛੁਹੈ ਪਗਨ
 ਠਹਰੇ ਯੋ ॥ ਦੇਖਹੁ ਪੈ ਗਭੁ ਪਕੇ ਮੈ ਰੋਕੈ ਸਿਖ ਰਨੇ ਤੋ
 ਪ੍ਰਭੁ ਭੁਮਿ ਗਿਰੇ ਯੋ ॥ ੬੯ ॥ ਸਵੈਯਾ ॥ ਭੁਪਤਿ ਜੋ ਸੋ
 ਸੁਪੈ ਗਭ ਕੀਨੈ ਹੋਤੈ ਸੀਕਰੀ ਨ ਕਿਸੁ ਕਰਨੀ ॥ ਲਖ ਜ
 ਛਨਿ ਕਿਨਹੀ ਮੈ ਝੰਗੀ ਨ ਭਮੈ ਸਬ ਦੇਵ ਨ ਕੀ ਘਰ
 ਨੀ ॥ ਮ੍ਰਿਦ ਬਜਤ ਬੀਨੀ ਮ੍ਰਿਗ ਉਪਗਾ ਮੁਚੰਗ ਲਏ
 ਉਤਰੀ ਪਰਨੀ ॥ ਸਬ ਨ ਚਤਗਾ ਵਤਰੀ ਝਿਰਿ ਝਵਤ
 ਯੋ ॥ ਉਪਮਾ ਕਬਿਨੈ ਬਰਨੀ ॥ ੭੦ ॥ ਰਹਾ ॥ ਨ ਭਤੇ ਉਤ
 ਰੀ ਮ੍ਰਿਦ ਸਕਲ ਲਏ ਸੁਹਸਾ ਜਾ ਕਵਨ ਹੋਤ ਕਬਿ
 ਰਾਮ ਕਹਿ ਭੁਪਤਿ ਬਰ ਬੇਕ ਜਾ ॥ ੭੧ ॥ ਸਵੈਯਾ ॥ ਮ੍ਰਿ

ਗੰਬੇਨਤਬਰੰਡਸੁਕੁਪਤਿਕੋਚਿਤਮੈਅਤਿਕੋਪ
 ਬਛੋਯੋਸੁਦਰਸਭਨਜੁਠਛੇਤੁਤੇਕਬਿਗਮਕੋਚਿ
 ਹੰਉਪਰਧਯੋਭਾਜਿਗਏਕਰਿਤਸਸੇਉਸਿਵਠਛੇ
 ਗੰਓਤਿਹੰਸਮੁਹੰਅਯੋਸੇਨਿਪਬੀਗਮਤਰਨ
 ਧੀਗਚਟਕਚਪਟਵੈਭੂਮਿਗਿਠਯੋ॥੬੧੬॥ਸਵੈਯਾ
 ਇਕਨਮਾਰਿਚਪਟਨਸੰਅਰੇਕਨਕੋਧਮਕਾਗਿਗਿ
 ਰਵੈ।ਗੰਓਕੈਇਕਨਡਾਗਿਦੇਗਹਿਇਕਨਕੰਉਨ
 ਭਓਮਚਲਵੈ।ਬਾਜਸੰਬਾਜਨਲੈਗਥਸੰਗਥ
 ਅੰਗਜਸੰਗਜਗਜਬਜਵੈ।ਗਮਭਨੈਗਨਯਾਬਿ
 ਧਿਤੁਪਤਿਸੰਤਨਕੰਉਜਮਧਾਮਪਠਵੈ॥੬੧੭॥
 ਸਵੈਯਾ॥ਜੈਕੈਸੁਚੇਤਚਤਿਓਗਥਸਿਯਾਮਮਹਮ
 ਨਤੀਤਕੋਪਬਛਿਓਹੈ।ਆਪਨਪੰਗਖੁਸੇਉਸੰ
 ਭਾਗਿਮਿਅਨੁਤੰਕਰਵਕਛਿਓਹੈ।ਧਾਇਪਰੇ
 ਗਿਸਿਖਾਇਘਨੀਅਗਾਇਮਨੈਨਿਧਿਨੀਗਹਛਿ
 ਓਹੈ।ਤਾਨਿਕਮਨਨਮਰਤਬਨਨਸੁਗਨਕੋਚਿ
 ਤਚਉਚਛਿਓਹੈ॥੬੧੮॥ਸਵੈਯਾ॥ਬੀਗਨਧਾਇ
 ਕੇਜਬਹੀਤਬਪੰਗਖੁਪਕਬੰਧਸੰਭਾਰਿਓ।ਸ
 ਸਤਸੰਭਾਰਿਸਬੈਅਪਨੈਇਨਨਸਕੋਰਚਿਤਬੀ
 ਚਬਿਚਾਰਿਓ।ਧਾਇਪਰਿਓਗਿਸਿਸੋਮਨਮੈਅਰਿ
 ਭਾਜਿਗਏਜਸੁਗਮਉਚਾਰਿਓ।ਕੇਤੁਪਰਿਓਗਵਿ
 ਮੰਡਲਮਧਿਮਨੰਡਗਿਕੈਸੁਗਪੁਜਸਿਧਾਰਿਓ॥੬੧੯॥

॥ ਸੇਵਾ ॥ ਸ੍ਰੀਜਦੁਬੀਰਤੋਂ ਅਦਿਕਬੀਰਗਏਭਜਿ
 ਕੈਨਕਉਠਹਰਨਿਓ॥ ਅਹਵਭੁਮਿਮੈਭੁਪਤਿਕੋਸ
 ਭਸਮਮਨਹੁਕਲਪਛਨਿਓ॥ ਭੁਪਕਮਨਤੋਬ
 ਨਚਲੇਮਨੈਅੰਤਪੁਲੈਘਨਸੇਬਰਖਾਨਿਓ॥ ਯੋਲ
 ਖਿਭਾਜਿਗਏਸਿਗਰੇਕਿਨਹੁਨਿਪਕੇਸੰਗਜੁੱਧਨਠਾਨਿ
 ਓ॥ ੬੦॥ ਸੇਵਾ ॥ ਸਭਹੀਭਟਭਾਜਿਗਏਜਬਹੀ
 ਪੁਤਕੋਤਬਭੁਪਭਯੋਅਨੁਗਾਜੁਝਤਥੈਛਿਨ
 ਛੰਡਿਰਯੋਹਰਿਧਿਆਨਕੀਤਹਿਸਮਾਧਿਸੀਲਾਗੀ॥
 ਗਜਨਗਜਸਮਾਜਬਿਖੈਕਬਿਰਾਮਕਹੈਹਰਿਮੈਪਤਿ
 ਪਗੀ॥ ਧੀਰਗਹਿਓਧਰਠਛਗਹਿਓਕੁਭੁਪਤਿਤੋਂ
 ਅਬਕੇਬਡਭਗੀ॥ ੬੧॥ ਸੇਵਾ ॥ ਸ੍ਰੀਜਦੁਬੀਰਕੇ
 ਬੀਰਸੋਭੇਧਰਭਰਤੋਂਜਬਘਤਬਨਯੋ॥ ਰਾਮਭੋਨੈ
 ਮਿਲਿਕੈਛਿਰਕੈਇਹੁਪੈਪੁਨਿਬਾਨਨਸੰਘਚਲੋਯੋ॥
 ਵੇਦਬਧੁਮਿਲਿਕੈਸਬਹੁਇਹੁਭੁਪਕਬੀਧਬਿਮਨ
 ਚੜ੍ਹਾਯੋ॥ ਕੁਰਿਪਰਿਓਨਬਿਮਨਚੜ੍ਹਿਓਪੁਨਿਸਸ
 ਤਲੀਏਗਨਭੁਮਧਿਯੋਯੋ॥ ੬੨॥ ੬੩॥ ਧਨੁਖਬ
 ਨਲੈਘਨਸੈਅਨਿਪਰਿਓਗਨਬੀਚਾਸੁਰਬੀਰਬਹੁ
 ਬਿਧਿਯੋਨੇਲਲਕਾਰਿਓਤਬਮੀਚਾ॥ ੬੪॥ ਜੰਧਈ॥
 ਅੰਤਕਸਬਨਿਪੁਲੈਨੈਅਵੈਲਾਖਿਤਿਤੋਂਕਉਤਬਿ
 ਬਨਚਲੈਵੈ॥ ਮ੍ਰਿਤੁਪੇਖਿਕੈਇਤਓਤਟੋਗਾਮਭਿਓ
 ਕਲਹੁਤੋਂਨਹਿਮੈ॥ ੬੫॥ ਜੰਧਈ॥ ਪੁਨਿਸੰਤਨਰਿ

ਸਿਸਿਕਰਿਯੋਯੋ॥ ਮਾਨੁਜਮਸੁਗਤਿਧਰਿਅਯੋ॥
 ਯੋਸੁਜੁੱਧਬੈਰਿਨਸੰਗਕਰਿਓ॥ ਹਰਿਹਰਚਿਧਿਸੁਭਟ
 ਨਮਨੁਡਰਿਓ॥ ੬੫॥ ਸਵਯਾ॥ ਹਰਿਧਰਮਨੁਹਰਿਕ
 ਰੈਕੈਯੋਨਿਪਜੁੱਧਕਥਨਕੈਯੋ॥ ਡਰਿਯੈਤਥਨਤੋ
 ਹਥਿਅਥਨਕਥਤੋਜੁਸੁਖਸੰਤਿਸਮੈਯੋ॥ ਸੁਗਨਕੈ
 ਉਭਯੋਤੁਮੇਸਮਤੋਰਪਤਪੁਤਿਤੁਪੁਗੈਯੋ॥ ਛ
 ਤਤੈਯੋਮਸਸਤਸਬੈਸੁਚਿਮਨਚੰਦ੍ਰਸੁਰਧਮ
 ਸਿਧੈਯੋ॥ ੬੬॥ ਅਭਿਲਾ॥ ਸਬਰੇਵਅਹੁਕਿਸਨ
 ਦੀਨੈਯੋਜਬਕਹਿਓ॥ ਹਟੈਜੁੱਧਤੋਭੁਪਯੋਮੇਮੁਖ
 ਤਿਨਗਹਿਓ॥ ਨਿਪਸੁਨਿਅਤੁਰਬੈਨਸੁਕਪਨਿ
 ਵਰਿਓ॥ ਧਨੁਖਬਨਰਯੋਛਡਿਰਮਮਨਧਰਿਓ
 ॥ ੬੭॥ ਹੋਰਗਾ॥ ਕਿਨਗਜੰਛਅਪਛਰਨਲਯੋਬਿ
 ਮਾਨਚੜਾਇਜੈਜੈਕਰਅਪਹਸੁਨਿਹਰਬੇਮੁਨਿ
 ਸੁਗਇ॥ ੬੮॥ ਸਵਯਾ॥ ਭੁਪਗਯੋਸੁਗਲੇਕਜ
 ਬੈਤਬਸੁਗਪਸੰਨਤੋਏਸਬੰਧੀ॥ ਇਹੰਭੰਤਿਕਰੈ
 ਗਨਮੈਸਿਗਰੇਮੁਖਕਲਕੇਜਾਇਬਚੇਅਬੰਧੀ॥
 ਸਸਿਭਾਨਧਨਧਿਪੁਰੰਦਰਿਗੰਚਿਸਬੈਹਰਿਤੀਗਾ
 ਏਜਬੰਧੀ॥ ਹਰਬੇਬਰਬੇਨਤੋਤੋਸੁਗਫੁਲਸੁਜੀ
 ਤਰੀਬੰਧਬੰਧੀਤਬੰਧੀ॥ ੬੯॥ ਸਵਯਾ॥ ਤੋਲੀ
 ਕਪਕੀਯੋਮੁਸਲੀਅਰਿਬੀਗਤਬੈਸੰਗਸੀਗਪਹ
 ਗਾਐਚਿਲੀਏਇਕਬੰਧੰਬੈਰਿਨਪ੍ਰਾਨਚਿਨਕ

ਰਿਤੁਪਰਗੋਇਕਬਲੀਗਹਿਬਨੇਸਫਿਤਪੈਕਰਿ
 ਕਪਛਿਗਇਪਛੇਗਾਜੀਵਤਜੋਉਬਚੇਬਲਿਤਰ
 ਨਤਿਅਗਿਸੋਉਨਿਪਤੀਗਸਿਧਗਾ॥੬੮॥ਚੰਪਈ॥ਜ
 ਗਸਿਧਪੰਜਇਪੁਕਗਾਖੜਗਸਿਧਰਨਤੀਤਰਮੇ
 ॥ਯੋਸੁਨਿਕੈਤਨਕੇਮੁਖਬੈਨਾ॥ਗਿਸਿਕੇਸੰਗਅਰੁਨ
 ਭਏਨੈਨਾ॥੬੯॥ਚੰਪਈ॥ਅਪੁਨੇਮੰਤ੍ਰੀਸਬੈਬਲਾ
 ਏ॥ਤਿਨਪੁਤਿਤੁਪਤਿਬਚਨਸੁਨਏ॥ਖੜਗਸਿਧ
 ਜੁਝੇਰਨਮੰਤ੍ਰੀ॥ਅੰਗਸੁਭਕਉਤਿਹੰਸਮਨਹੀ॥੬੯
 ॥ਚੰਪਈ॥ਅਬਤੁਮਕਹੰਕਉਨਬਿਧਿਕੰਜੀਕਉ
 ਨਸੁਭਟਕਉਅਇਸੁਦੰਜੀ॥

॥੬੯੩॥

ਦੋਗਾ॥ਤਬਮੰਤ੍ਰੀਬੋਲਿਓਸੁਮਤਿਜਗਸਿਧਕੇਤੀਗ
 ਸੰਝਪਗੀਏਅਬਨਿਪਤਿਕਉਨਲਗੈਰਨਬੀਗ॥੬੯
 ॥੬੯੦॥ਉਤਰਜਚੁਪ੍ਰੈਗਹਿਓਮੰਤ੍ਰਿਕਹੰਜਬ
 ਗਥਾ॥ਇਤੁਮੁਸਲੀਧਰਤਹੰਗਯੋਜਹੰਤੋਬਿਜਨ
 ਥਾ॥੬੯੫॥੬੯੦॥ਕ੍ਰਿਪਾਸਿਧਇਹੰਕਉਨਸੁਤਖੜ
 ਗਸਿਧਜਿਹੰਨਮਾ॥ਐਸੇਅਪੁਨੀਬੈਸਮੰਤ੍ਰਿਕੇਖਿ
 ਓਬਲਧਮਾ॥੬੯੬॥੬੯੫॥ਉਤੰਯਕੀਕਥਪ੍ਰ
 ਕੋਮਾ॥ਮੇਰਮਨਕਭਗਮਬਿਨੋਸੋ॥ਅਸੀਬਿਧਿਸੰਬ
 ਏਜਬਕਹਿਓ॥ਸੁਨਿਸ੍ਰੀਕ੍ਰਿਸਨੇਸੰਨ੍ਹੈਗਹਿਓ॥੬੯
 ॥੬੯੧॥ਮਰਨਾਪੁਨਿਬੋਲਿਓਬਜਨਬਕ੍ਰਿਪਵੰਤ੍ਰੈਬੰ

ਧ੍ਰਮਿੰਓ॥ ਸੁਤਿ ਬਲਿਯਾ ਕੀ ਗਾਥਾ ਜਨ ਕ੍ਰਿਪਾ ਭੂਪਤਿ
 ਕੋ॥ ੬੬੮॥ ਦਿਹਾ ਖਟ ਮੁਖ ਮਾਗੇ ਸੁਪ੍ਰਤਿ ਸਿ
 ਭੀ ਗਿਖਿਯੋ ਸਿਖਾ ਮਾਅ ਦਿਬਰਨ ਬਿਧਿ ਪੰਚੇ
 ਧਰਿ ਓਖੜਗ ਸਿੰਘ ਨਾਮ॥ ੬੬੯॥ ਦਿਹਾ ਖੜਗ
 ਮਤ ਨਗਰ ਮਤ ਸਿੰਘ ਨਾਮ ਸਨਾਪੰਚ ਬ
 ਰਨੇ ਕਗੁ ਨਲੀ ਯੋਇੰ ਭੂਪਤਿ ਬਲਵਨ॥ ੭੦੦॥
 ਛੇਧੋ॥ ਖੜਗ ਸਕਤੀ ਸਿਵਤ ਤਦਈ ਤਿਹੰ ਹੇਤ ਜੀ
 ਤ ਅਤਿ। ਬਹੁ ਸੰਦਰਸ਼ ਮਾਦਈ ਤਿਹੰ ਬਿਮਲ
 ਅਮਲ ਮਤਿ। ਗਗਮੀ ਸਿੰਘ ਗੇਨੇ ਸਿੰਗਿ ਗਿਖਿ ਸਿ
 ਘਨਾਦੀ ਯਾ ਕਰਤ ਅਧਿਕ ਘਮਸਨ ਇਹੈ ਘ
 ਨ ਸਿਖਾ ਮੇਤ ਕੀ ਯਾ। ਇਹੰ ਬਿਧਿ ਪ੍ਰਕਾਸ ਭੂਪਤਿ ਕੀ
 ਯੋ ਸੁਤਿ ਹਲ ਧਰਿ ਮੁਭਾ ਖਿਯੋ॥ ਬ੍ਰਿਜਨ ਬਾਨ
 ਬਸਨ ਬਤੁ ਮਥੇ ਡੇ ਸੰਤਰਨ ਮਧਿ ਹਯੋ॥ ੭੦੧॥
 ਰਠਾ। ਪੁਨਿ ਬੋਲਿਓ ਬ੍ਰਿਜ ਚੰਦ ਸੰਕਰ ਬਨ ਸਿੰਭੁ
 ਪਾਕ ਗਿ। ਜਾਦਵ ਇਕ ਮਤਿ ਮੰਦਗ ਬਕਰੈ ਬ੍ਰਹੁ
 ਜੋਕੇ॥ ੭੦੨॥ ਚੰਦਈ। ਜਾਦਵ ਬੰਸ ਮਾਨ ਭੋਭੀ
 ॥ ਰਾਮ ਸਿਖਾ ਮਹਾ ਮੋਹ ਬਵਹੀ॥ ਡੀਠ ਅੰਨ ਕਾ ਅਨ
 ਤਨ ਹੀ॥ ਤੋਕ ਫਲ ਪਯੋ ਜਗ ਮਹੀ॥ ੭੦੩॥ ਚੰਦਈ
 ॥ ਗਰਬ ਪ੍ਰਾਗੀ ਸ੍ਰੀ ਧਰ ਜੋਨੀ॥ ਮੋਹ ਕਹਿਓ ਸੰਚੁ ਕਰਿ
 ਮੋਨਾ॥ ਤਿਹੰ ਕੇਹੇਤ ਭੂਪ ਅਵਤਰਿਓ। ਇਹੰ ਬਿਧਿ
 ਜਾਨਿ ਬਿਧਾਤ ਕਹਿਓ॥ ੭੦੪॥ ਦਿਹਾ ਕਹੰ ਕ੍ਰਿਪਾ

ਲੇਖਕਿਓਇਤੋਸੰਗਮਾਜਾਦਗਰਬਾਬਿਨਾਸਹਿ
 ਤਉਪਜੇਯੋਸੀਰਾਮ॥੭੦੫॥ਚੰਪੲ॥ਜਾਦਕੁਲਤੋ
 ਗਰਬਨਗੋਯੋ॥ਇਨਕੇਨਸੇਤਗਿਖਿਤੋਯੋ॥ਦੁਖਿਕੈ
 ਸ੍ਵਪੁਨੀਸ੍ਵਰੈਯੋ॥ਇਕਸਮੈਸਤਹੀਕੈਯੋ॥੭੦੬॥
 ਚੰਪੲ॥ਪੁਨਿਬੋਲਿਓਸੀਕ੍ਰਿਸਨਜੁਪੰਕਜਨੈਨਬਿ
 ਸਲਾਹਿਮੁਸਲੀਧਰਬੁਧਿਬਰਸੁਨਿਅਬਕਥਾ
 ਰਸਲਾ॥੭੦੭॥ਚੰਪੲ॥ਸੁਨਿਰੈਸ੍ਵਨਬਾਤਕੋਤੋ
 ਸੀਕਵਨਜੁਪਕਰਿਜੀਤੋਮੇਸੀ॥ਖੜਗਸਿੰਘਮੇਅ
 ਤਰਨਹੀ॥ਮੁਹਿਸੁਰੁਪਵਗਤਿਓਭਵਮੁਹੀ॥੭੦੮॥
 ਚੰਪੲ॥ਸੰਚਕਹਿਓਹੋਬਲਰੇਵਾਪਯੋਨਹਿਨ
 ਕਿਸੁਇਹੰਭੇਵਾ॥ਸੁਰਨਮੈਕੋਉਇਹਸਮਨਹੀ॥ਮੇਰੇ
 ਨਾਮਬਸੈਰਿਰਮੁਹੀ॥੭੦੯॥ਚੰਪੲ॥ਉਰਧਮੰਝਬ
 ਸਿਮਸਰਸਤਜਿਭੇਜਨਜਲਪਾਨਾ॥ਪਵਨਅਯੁਗੀ
 ਤ੍ਰਿਗਹਿਓਬਰੁਰੀਨੋਤਗਵਨਾ॥੭੧੦॥ਚੰਪੲ॥ਰਿਪੁਜੀਤ
 ਨੋਕਬਹੁਲੀਯੋਖੜਗਸਿੰਘਬਲਵਨਾ॥ਬਹੁਰਿਤ
 ਪਸਿਯਾਬਨਕਰੀਦੁਰਸਬਰਖਪ੍ਰਮਨਾ॥੭੧੧॥ਚੰਪੲ॥
 ਬੀਤੀਕਥਾਭੋਯੋਤਬੋਭੇਗਾਜਗੇਸੁਤਦੁਹੁਰਿਸਿ
 ਓਗਾਜਰਾਸਿੰਧਰਲਸਜਿਗਨਯੋਯੋ॥ਜਾਦਵਰਲਬ
 ਲਲੈਸਮੁਹਯੋ॥੭੧੨॥ਮੰਦੲ॥ਸ਼ੀਬਲਰੇਵਸੰਬ
 ਰਲੁਲੈਇਤੋਉਮਰਿਓਓਤੋਅਰਿਅਯੋ॥ਜੁਪ
 ਕੀਓਲਲੈਨਿਜੁਪਾਨਕਰਿਓਕਰਿਪ੍ਰਹਰਿਲਗਾਏ

ਮੁਸਲਮਾਨੀ ਬਾਹਰੀ ਅੰਗੀਕਾਰ ਨਿਰਾਸ਼ਾ ਮਧਮ ਪ੍ਰਤੀਤ

ਏਕ ਪ੍ਰਭੁਤਵ ਜੁ ਏ ਪ੍ਰਭੁ ਏਕ ਲੋਕੀ ਮਿਲਿ ਕੈ ਇਕ ਪ੍ਰਭੁ
 ॥੭੧॥ ਸਵੈ ਆਪੁ ਸੁਭਾਯਨ ਸਿਆਮ ਲੋਕ ਪ੍ਰਭੁ
 ਨ ਸੰਭਾਰਤੁ ਉਠਿ ਪਯੋਆ ਅਨਿਪਤਿ ਤਬ ਹੀ ਤਿਨ
 ਮੈ ਰਿਪੁ ਕਹਤਿ ਕੈ ਨਰ ਸੁਨ ਬਹੁ ਆਬਾਜ ਕਰੀ ਰਖ
 ਤਿ ਬਿਪਤਿ ਪਰੀ ਗਨ ਮੈ ਨਹਿ ਕਠਹੁ ਆਭਾਜਤ ਜਾ
 ਤ ਸਚੈ ਰਿਸਿ ਖਤ ਕਛੁ ਨ ਬਸਤ ਕਹੈ ਦੁਖ ਪਯੋਆ ॥੭੨॥
 ੧੪॥ ਸਵੈ ਆਪੁ ਅਗੇ ਕੀ ਸੈਨ ਭਜੀ ਜਬ ਹੀ ਤਬ ਪ੍ਰਭੁ
 ਸ੍ਰੀ ਬਿਜਰਾਜ ਸੰਭਾਰਿ ਆਠ ਛੇ ਜਹੰ ਰਲ ਕੇ ਪਤੁ
 ਤਹ ਜਾਇ ਪ੍ਰਭੁ ਚਿਤ ਬੀਚ ਬਿਚਾਰਿ ਆਸ ਸਤੁ ਸੰਭਾਰਿ
 ਰਿਮੁ ਰਹਿ ਸਚੈ ਨਿਪ ਠੇਛੇ ਜਹਤਿ ਓਹ ਰਿਸਿ ਆਰਿ ॥
 ਬਨਕਮਾਨ ਗਹਿ ਘਨ ਸਿਆਮ ਜਗ ਸਿਧ ਕੇ ਅਭਿ
 ਮਾਨ ਉਤਾਰਿ ॥੭੫॥ ਸਵੈ ਆਪੁ ਸ੍ਰੀ ਬਲ ਬੀਰ ਸਰ
 ਸਤੁ ਤੇਜ ਬਤੀ ਗਛੁ ਟੇਤ ਬੇਰ ਠਹਰੈ ਆਜਾਇ ਲ
 ਗੈ ਜਿਹ ਕੇ ਉਮੈ ਸਗਲ ਛਿਨ ਮੈ ਜਮ ਪਾਮ ਸਿਧੈ ॥
 ਐਸੇ ਨੇਕ ਪ੍ਰਗਟਿ ਓਜ ਗਮੈ ਭਟੇ ਜਸ ਮੁਹਾਇ ਕੈ ਜੁਧ
 ਮਚੈ ਆਭੁ ਪਤਿ ਕੈ ਨਿਜੁ ਬੀਰ ਕਹੈ ਹਰਿ ਮਰਤ ਸੈਨ
 ਚਲਿ ਓਹ ਨ ਆਵੈ ॥੭੬॥ ਸਵੈ ਆਪੁ ਸਿਆਮ ਕੀ ਓਕੇ
 ਬਨ ਛੁਟੈ ਨਿਪ ਕੇ ਰਲ ਬੇਰੁ ਬੀਰਨ ਘਾਇ ਜਾਇ ਤਿ
 ਕਾ ਆਇ ਤਿਹੇ ਹਰਿ ਸੋਛਿ ਨ ਬੀਚ ਤੇ ਉਜਮ ਪਾਮ ਪ
 ਠੇਛਾ ਕਤ ਕਰੇ ਖਿਕੈ ਛੋਗਨ ਮੈ ਅਤਿ ਆਤੁ ਮੁਹਿ ਤਿਨ
 ਬੈਨ ਸੁਨੇ ਆਵਨ ਰਹੁ ਅਬੈ ਹਮਲ ਉਨਿ ਪਾਮ

ਸੇਕਹਿਚਿਸਿਗੇਸਮੁਝੇਏ॥੧੧॥ਸਵੈਯਾਭੁਪਲਾਖਿ
 ਓਹਰਿਅਵਤਹੀਸੰਗਲਪੁਤਿਨਤਬਆਪੁਹੀਧਯੋ॥
 ਅਗੇਕੀਏਨਿਜੁਲੇਗਸਬੈਤਬਲੈਕਰਮੈਬਰਸੰਖ
 ਬਜੇਯੋਗਮਭਨੈਤਿਹੰਅਹਵੈਮੈਅਤਿਹੰਮਨਭੀ
 ਤਰ੍ਹੇਉਰਖੈਯੋ॥ਤਪੁਨਿਕੈਸੁਨਿਕੈਬਰਬੀਰਨਕੈਚਿ
 ਤਮਾਨੁਚਓਚਛੋਯੋ॥੧੨॥ਹਰਗਾਜਗਸਿਧਕੀਅ
 ਤਿਚਮੁਉਮਡੀਕੈਪਬਛਾਇਾਪੁਨੁਬਥਨਹਿਪਾਨ
 ਲੇਛਿਨਮੈਦੀਨੀਘਾਇ॥੧੩॥ਸਵੈਯਾਜਦਦੀਕ
 ਮਨਤੋਬਨਛੁਏਅਵਸਨਗਏਲਾਖਿਸੰਤੁਨਕੋਗ
 ਜਗਜਮੇਗਗਿਭੁਮਿਪਗਮੈਨਰੁਖਕਟੇਕਰਵੰਤਨੇਕ
 ਾਰਿਪੁਕਨਗਨੈਜੁਪਨੇਤਿਹੰਮੁਝੇਇਗੇਸਿਸਕੋਤਿ
 ਨਕੋਗਨਮਾਨਹੁਸਰਵਰਾਮੀਬਹੈਦੁਟਿਫਲਾਪਰੇ
 ਸਿਰਪੰਤਨੇਕ॥੧੪॥ਸਵੈਯਾਘਾਇਲੋਗਾਇਕਘੁ
 ਮਤਘਾਇਲੋਸੁਨੇਸੁਏਕਛੈਚੁਚਵਤੋ॥ਏਕਨਿ
 ਹਮਿਕੈਤਹਿਓਥੀਅਸਤੋਜੈਬਿਸੰਤਗਾਈਸੁਪਿਸਤੋ
 ਾਵੈਗਨਪੀਠਮੈਲਾਕਿਕੈਤਿਹੰਮਸੋਕਨੈਬੁਕਗੀਪਨਖ
 ਤਿਓਬੇਲਤਬੀਗਸੁਏਕਛੈਮੈਨੈਡਲਤਕਨਨਮੈ
 ਗਜਮਤੇ॥੧੫॥ਸਵੈਯਾਪਾਨਕ੍ਰਿਪਨਗਹੀਘਨ
 ਸਿਮਾਮਬਡੇਰਿਪੁਤੋਬੇਨਪੁਨਕੀਏਗਜਬਜਨਕ
 ਅਸਵਰਜਗਮੁਰਿਸੰਘਾਗੋਬਰਹੈਦੇਯਾਅਗਿਏ
 ਕਨਕੈਸਿਸਕਟਿਦੇਏਕਈਗਨੇਕਦੇਛਹੀਏਮਾ

ਨੌਕਲਸੁਪਕਰਲਲਖਿਓਹਿਸੰਤੁਜੇਇਕਮ
 ਹਿਲੀਏ॥੭੨੨॥ਕਬਿਤਾ॥ਸਭੇਬੁਧੁੰਧਨਖਬਨ
 ਨਲੀਨੋਹਿਪੁਨਸੰਘਰਤਯੋਕਮਲੋਕਕਤਹੈਕਿਤੇਗਜ
 ਮੋਰਥਾਬਿਰਥੀਕੈਡੇਕੇਤੇਐਸੋਭਯੋਜੁੰਧਮਨਕੀਨੋ
 ਹੁਤਅੰਤਹੈ॥ਸੈਥੀਚਮਕਵਤਚਲਾਵਤਸੁਰ
 ਸਨਕੋਕਹੈਕਬਿਰਮਾਮਿਮਾਮਐਸੋਤਜਵੰਤਹੈਸੁ
 ਨਤਗੀਨਪਟਸੁਭਟਪ੍ਰਬੀਨਗਨਫਗੁਖੇਲੋਪੋਢਿ
 ਹੋਮਨੋਬਡੇਸੰਤਹੈ॥੭੨੩॥ਕਬਿਤਾ॥ਕਨਤੋਨਰ
 ਰੈਅਰਿਅਗਇਧੈਸਬਕਹੈਕਬਿਰਮਲਾਬਕੋ
 ਉਮਗਤਹੈ॥ਗਨਮੈਅਡੇਲਾਸੁਮਕਗਜੀਅਮੇਲਤ
 ਬਗੇਲਤੇਨਿਕਸਿਲੈਕੋਪਮੈਪਗਤਹੈ॥ਡੇਲਤਹੈ
 ਅਸਪਸਜੀਤਬੇਕੀਕੋਅਸਤਸਮਨਨੇਕੁਨਹੀ
 ਨਿਪਕੋਭਗਤਹੈ॥ਕਚਨਚਪਲਜਿਉਅਟਲਗਹਿ
 ਓਜਦੁਬੀਗਤੀਗਤੀਗਸੁਗਮਨਵੰਤਸੋਡਿਗਤਹੈ॥
 ੭੨੪॥ਸਵੈਯਾ॥ਇਹੰਭਾਤਿਇਤੈਜਦੁਬੀਗਪਿਰਿਓ
 ਉਤੋਕਪਿਹਲਾਪੁਧੁਬੀਗਸੰਘਗਾਬਾਨਕਮਨ
 ਕ੍ਰਿਪਾਨਨਪਨਧੋਗਬਿਨੁਪ੍ਰਨਪਗਛਿਤਮਗਾਏਕ
 ਅਨੇਕਕੀਏਹਲਸਿਉਬਲਕਤਰਦੇਖਿਭਜੇ
 ਬਿਸੰਭਾਗਜੀਤਭਯੋਮੁਸਟੀਗਨਮੈਅਰਿਭਾਜਿਚ
 ਲੇਤਬਭੁਪਨਿਹੇਗ॥੭੨੫॥ਸਵੈਯਾ॥ਚਕ੍ਰਿਤੁਹੈ
 ਚਿਤਬੀਚਰੁਪਤਿਅਪਨੀਸੈਨਕੈਵੈਨਸੁਨਯੋਗ

ਜਤਜਤਕਹੰਗਨੇਤੰਡਟਜੋਧਨਿਰਨਸਮੇਅਬਅ
 ਯੋਯੋਲਲਕਬੀਕਹਿਓਰਲਕੋਤਬਸੇਨਨਮੈਸਬ
 ਭੁਸੁਨਿਪੋਯੋਸਸਤਸੰਭਾਰਿਫਿਰੇਤਬਹੀਅਤਿਕੋਪ
 ਭੋਗਹਿਜੁਣਮਚੋਯੋ॥੭੨੮॥ਸੁਵੇ॥ਬੀਬਡੇਗਨ
 ਧੀਸੇਉਜਬਅਵਤਸੀਜਦਬੀਗਨਿਹੋਗਾਮਭ
 ਨੈਕਭਿਕੋਪਤਹੀਛਿਨਸਮੁਹੁਧੈਹਿਸਸਤਪ੍ਰਹੋਗਾਏ
 ਕਨਕੇਕਰਕਟਿਰੇਏਇਕਮੁੰਡਬਿਨਕਰਿਭੂਪਰਡੇ
 ॥ਜੀਤਕੀਅਸਤਜੀਅਰਿਏਕਨਹਿਕੈਡਹਿਭੀ
 ਅਰਪਧੋਗ॥੭੨੯॥ਦੋਹਰਾਜਬਹੀਅਤਿਰਲਭੰਜ
 ਚਤਬਨਿਪਕੀਯੋਓਪਾਇਆਪਨਮੰਤੀਸੁਮਤਕੋ
 ਲੀਨੋਨਿਕਟਬਲਾਇ॥੭੩੦॥ਦੋਹਰਾਵ੍ਰਦਸਭੁ
 ਨਿਸੈਨਅਬਲੈਧਵੁਤੁਮਸੰਗਾਸਸਤਅਸਤਭੂ
 ਪਤਿਦੇਅਪੋਨਕਵਚਨਿਖੰਗਾ॥੭੩੧॥ਦੋਹਰਾਸੁਮ
 ਤਚਲਤਰਨਯੋਕਹਿਯੋਸੁਨੀਏਬਚਨਨਿਪਾਲਾ
 ਹਹਿਲਧਰਕੋਤਕਬਲੀਕੋਕਲਕੋਕਲਾ॥੭੩੨॥
 ॥ਜੀਪਏ॥ਯੋਕਹਿਜਸਿਧਸੇਮੰਤੀਸੰਗਲੀਏਤਿਹੰ
 ਅਧਿਕਬਜੰਤੀਮੁਹੁਗਾਬਜਵਤਧੋਯੋਵ੍ਰਦਸ
 ਭੁਹਨਿਲੈਰਲਾਯੋਯੋ॥੭੩੩॥ਦੋਹਰਾਸੁਮਤਿਮੰਤਿ
 ਰਲਸੰਗਲੈਗਨਮੈਪਹੁਚਿਓਆਇਆਸੰਕਰਖਣਹਿ
 ਸਿਉਕਹਿਓਕਰੀਅੈਕਵਨਓਪਾਇ॥੭੩੪॥ਸੁਰਟਾ॥
 ਤਬਬੋਏਓਜਦੁਦੀਸਫੀਲਤੋਜੋਬਲਹਲਗੋਰ

ਕੀਏਤੁਮਮਤੀਸਮਗੇਪਛੇਜਹੁਜਿਨਿ॥੭੩੩॥
॥ਸਵੈਯਾ॥ਰਮਣੀਯੋਧਨੁਪਾਨਸੰਭਾਰਿਪਸਿਓਤਿਨ
ਮੈਮਨੋਕਪਬਛੋਯੋ॥ਬੀਰਅਨੇਕਯੋਨੰਤਿਤੰਤਰ
ਘਨੰਅਰਿਸੰਤਬਜੁੱਧਮਚੋਯੋ॥ਜੋਕਉਆਇਓ
ਭਿਓਬਲੋਸੰਮਤਿਯੋਸੋਊਘਾਇਨਕੇਸੰਗਘਾਯੋ
॥ਮੁਗਛਿਭੁਮਿਗਿਰਿਭਟਭੁਮਿਗੋਰਨਮੈਤਿਹੰਸਮੁ
ਹੰਧਯੋ॥੭੩੪॥ਸਵੈਯਾ॥ਕਾਨਕਮਨਲੀਏਕਰਮੈ
ਗਨਮੈਜਬਕੇਹਰਿਜਿਉਭਭਕੋਗੋਕਿਪ੍ਰਗਟਿਓਭ
ਟਮੈਸੋਬਲੀਜਗਧੀਰਧਰੈਮੈਸੋਗਨਧੋਗਾਐਸੁ
ਕੰਨਤਿਉਪ੍ਰਗਮੈਚਲਿਸਿਆਮੈਸੋਬੈਰੋਕਤਉਚਿ
ਚੋਗਾਜੋਹਠਿਕੈਕਉਜੁੱਧਕਰੈਸੁਮੈਪਲਮੈਜਮ
ਲੇਕਸਿਧੋਗੋ॥੭੩੫॥ਸਵੈਯਾ॥ਜਬਜੁੱਧਕੋਸਿਆਮ
ਜੁਗਮਚਛੈਤਬਕੈਨਬਲੀਰਨਧੀਰਧੋਗੋਜਉਚ
ਹੰਲੇਕਨੋਕਪ੍ਰਤਿਪਲਨਿਪਲਸੁਬਲਕਜਨਿ
ਲੈਗੋ॥ਜਿਹੰਨਮਪ੍ਰਤਪਤੋਪਾਪਟੈਤਿਹੰਕੋਗਨਰੀਤ
ਕੈਨਹੋਗੋ॥ਮਿਲਿਆਪਸਮੈਸੋਬਲੇਕਕੋਹਿਪਸਿ
ਧਜਗਬਿਨੁਆਇਮੈਗੋ॥੭੩੬॥ਸੋਗਠਾ॥ਇਤੋਏਕ
ਰਤਬਿਚਰਸੁਭਟੋਲੇਕਨਿਪਕਟਕਮੈ॥ਉਤਬਲ
ਸਸਤ੍ਰਸੰਭਾਰਿਧਾਇਪਰਿਓਨਹਿਨਡਰਿਓ॥੭੩੭॥
ਸਵੈਯਾ॥ਮੁਸਲਲੈਕਰਮੈਮੁਸਲੀਅਗਿਕਪਲਮੈ
ਰਲਪੁਜਹਰਿਓ॥ਬੀਰਧਰੋਧਰਨੀਪਰਘਾਇਲ

ਸ੍ਰੋਤ ਸੋਤ ਨਤ ਨਿਰਮਿਤ ਹੈ। ਤਾਛ ਬਿਕੋਜ ਸੁਉਚ
ਮਹਾਮਨ ਦੀ ਚ ਬਿਚਾਰਿ ਕੈਰਾਮ ਮਹਿਉ ਹੈ। ਮਾਨਹੁ ਦੇ
ਖਨੇ ਕੇਰਨੇ ਕੰਤ ਕੇਰ ਪਭਇ ਮਨ ਕਰੁ ਪਧਿਉ ਹੈ॥
੭੩੧॥ ਸੰਵਤ ੧੮੮੮ ਈਤ ਓਹੁ ਲਾਖ ਧੁਜੁ ਪਕੈ ਉਤਸੀ
ਗਰੁ ਪੁਜ ਕੇ ਪਭਉ ਹੈ। ਸਸਤ ਸੰਭਾ ਮਿ ਮਹਿਉ ਤੈ
ਅਹਿ ਸੈਨੇ ਕੇ ਭੀਤ ਜਾਇ ਅਹਿਉ ਹੈ। ਮਾਹਿ ਬਿਚਾਰਿ
ਦੇ ਯੇਰ ਲਕੰਓਹੁ ਨ ਯਾ ਬਿਧਿ ਚਿੰਤ ਬਿਚਿੰਤ ਕਰਿਉ
ਹੈ। ਬਾਜੇ ਪੈ ਬਾਜ ਰਬੀਰ ਬਾਧੈ ਗਜ ਪੈ ਗਜ ਸੁਰ ਪੈ ਸੁਰ
ਪਰਿਉ ਹੈ॥ ੭੩੨॥ ਸੰਵਤ ੧੮੮੮ ਈਕ ਕੇ ਅਧ ਦੀ ਚ ਹੁਤੇ
ਭਟਕੇ ਨ ਕੇ ਮਿਸਕਾਇ ਗਿਰਾਏ। ਈਕ ਕੀ ਈ ਬਿਰਥੀਤ
ਬੰਧੀ ਗਿਰਿਭੂ ਮਿ ਪਰੇ ਸੰਗਿ ਬਾਨ ਨ ਘਾਏ। ਈਕ ਕੀ ਈ
ਹੀ ਨ ਬਲੀ ਪਗ ਹੀ ਨ ਘਨੇ ਗਿਨ ਤੀ ਨ ਹਿ ਅਏ। ਗ
ਮਭਨੈ ਕਿਨੁ ਨ ਹਿ ਪੀਰ ਪਰਿਉ ਤ ਬੰਧੀ ਗਨ ਛੰਡਿ ਪ
ਰੇ॥ ੭੩੩॥ ਸੰਵਤ ੧੮੮੮ ਜਾ ਵਲ ਜੀਤ ਲਯੋ ਸਿਰੇ ਜਗੁ ਅ
ਕੁੰ ਗਨ ਤੇ ਨ ਹਿ ਗਰਿਉ। ਈ ਸੇਭੁ ਪਾਨੇ ਕਾ ਮਿਲੇ ਤਿ
ਨ ਤੇ ਕਬੁ ਨ ਹਿ ਜਾ ਪਗਟਾਉ। ਸੋਧ ਨ ਸਿਖਾ ਮਭਾ
ਇਦੀ ਓਪਲਾ ਮੈ ਕਿਨੁ ਪਨੁ ਨ ਸੰਭਾਉ। ਦੇਵ ਅਦ
ਵਕੈ ਉਪਮਾਇ ਮਸੀਜ ਤੁ ਬੀਰ ਬੰਡੇ ਨ ਪਰਿਉ॥ ੭੩੪॥
੭੩੫॥ ਸੰਵਤ ੧੮੮੮ ਸੈਨ ਗਨ ਦੀ ਸਿਖਾ ਮਭਾ ਬਘਾਇ।
ਮਤੀ ਸੁਮਤਿ ਸਮੇਤ ਲੇਕ ਪਿ ਪਰਿਉ ਅਗਾਇ॥ ੭੩੬॥
੭੩੭॥ ਸੰਵਤ ੧੮੮੮ ਧਾਇ ਪਰੇ ਕਰੇ ਪਤ ਬੈਭਟੈ ਮੁਖ ਛਲ

ਏਕਵੈਗੈ॥ ਸਾਮ੍ਹ ਤੇ ਆਇਹ ਠੀਹ ਠੀਹ ਸੋਘਨ ਸਿਖਾ ਮਕ
 ਤਾਇਹ ਭੀਤਿ ਹੋਕੈ॥ ਮੁਸਲ ਚੱਕਰ ਗਹਿਕੈ ਸੁਹ
 ਤੈਹ ਮਿਕੋ ਚਉਠੈ ਚਿਨ੍ਹ ਗੈ॥ ਮਨੋ ਲੁਹ ਰਈ ਏਘਨ
 ਹਥ ਨੇ ਲੋਹ ਕਰੇ ਕੋਕਾ ਮਸਵੈ॥ ੭੪੩॥ ਸਵੈਯਾ॥ ਤ
 ਓਲਗੰਧੀ ਬਰਮਾ ਕਿਤ ਉਪਵਾ ਆਇਹੈ ਸਿਖਾ ਮਸ
 ਹਾਇਕੈ ਕਰਨਾ॥ ਅੰਗੇ ਅੰਕੁਰ ਲਏ ਸੰਗ ਜਾ ਰਵਧਾ
 ਇਪਰਿਓ ਅਰਿਬੀਗ ਬਿਦਰਨਾ॥ ਸਸਤ੍ਰ ਸੰਤਾ ਸਿਸ
 ਬੈ ਅਪੁਨੇ ਕਬਿਰਾ ਮਕੈ ਮੁਖ ਮਾਹਿਉ ਚਰਨਾ॥ ਓਹ
 ਦੁਹੰ ਅਤਿ ਜੁੰਧੁ ਭਯੋ ਸੁਗਰਾ ਬਰਛੀ ਕਰਵ ਰਿਕਟਾ
 ਰਨਾ॥ ੭੪੪॥ ਸਵੈਯਾ॥ ਆਵਤ ਹੀ ਵਰਮਾ ਕਿਤ ਜੁਮ
 ਸਿਸੈ ਨ ਪੁਤ੍ਰੇ ਸੁਘਨੇ ਭਟਕੁਟਾ॥ ਏਕ ਪੋਗ ਬਿਬਿਖੰਡ
 ਹੀ ਅਰਿਏ ਕਗਿਰ ਪਧੈ ਸਿਰਛੁਟਾ॥ ਏਕ ਮੁਹ ਬਲਵ
 ਨਕ ਮਨ ਨਤਾ ਨਿਚਲਾ ਵਤ ਭੰਸਰ ਛੁਟਾ॥ ਕਜ ਬ
 ਸੋਕੈ ਰੈਨ ਸਮੈ ਮਧਿਅਾ ਨੀ ਮਨ ਤਰੁ ਪੈਖ ਗੁਟੇ॥ ੭੪੫॥
 ਸਵੈਯਾ॥ ਏਕ ਕਬੀਧ ਲੀ ਏਕ ਰਵ ਰਿਛਿ ਰੋਗ ਨ ਭੁੰ
 ਮਿਕੈ ਭੀਤ ਰੋਲਤਾ॥ ਧਾਇ ਪੈਰਿ ਤਿਹ ਓਹ ਬਲੀਭ
 ਵੇਜਿ ਤਿਹ ਕੋਲ ਲਕਰੈ ਕੋਬੇਲਤਾ॥ ਏਕ ਪੋਗਿ ਰਧ
 ਇਕਟ ਉਰੇ ਬੋਕਉ ਬਹਨੈ ਕੋਬਲ ਤੇਲਤਾ॥ ਏਕ
 ਟੀਭੁ ਜਯੋ ਤਰੈ ਛਜਲੀ ਨ ਜਿਉ ਮੀਨ ਪਰਿਓ ਫੁਕੈ
 ਲਤਾ॥ ੭੪੬॥ ਸਵੈਯਾ॥ ਏਕ ਕਬੀਧ ਬਿਨ ਹਥਿ ਅਗਨ
 ਰਾਮ ਕੈ ਰੋਗ ਨ ਭੁਮਿ ਪੈਰੈ॥ ਸੁੰਡ ਨ ਤੋਗ ਜਗ ਜਨੈ ਕੋਗ

ਹਿਕੈਕਿਕੈਬਲਸਿਉਂਫੁਰੈਗੈਭੂਮਿਗਿਰਿਮ੍ਰਿਤੁਅ
 ਸੁਨਕੀਦੁੰਤਬਨੋਸੰਗਹਿਗੀਵੰਮਰਗੈਸਿਰਨਕੇਅ
 ਸਵਰਨਕੇਸਿਰਏਕਚਪੇਟਹੀਕੇਸੰਗਤੈਗੈ॥੧੪੫॥ਸਵ
 ਯਾ॥ਕੁਰਤੈਭਨਮੈਭਟੇਕੁਲਾਚਨਦੈਕਹਿਜੰਧਕ
 ਗੈਇਕਬਾਨਕਮਾਨਾਕੋਪਨਨਤੋਂਕਬਿਰਾਮਕੋਨਰ
 ਤੀਕਡੰਗੈ॥ਇਕਕਇਹਤਾਸਬਛਾਇਚਿਤੈਗਨਭੁਮਤੁ
 ਤੋਤਜਿਸਸਤੈਗੈ॥ਇਕਲਾਜਭੋਰਪੁਨਿਆਇਅਭੈਲ
 ਰਿਕੈਮਰਿਕੈਗਿਰਿਭੂਮਿਪਰੈ॥੧੪੬॥ਸਵੈਯਾ॥ਬ੍ਰਿਜਭੂ
 ਖਨਚੰਕਸੰਭਰੀਤਹੀਤਬਹੀਦਲਬੈਰਨਕੇਬੀਸਕੈ
 ॥ਬਿਨੁਪ੍ਰਨਕੀਏਬਲਵਨਘਨੇਕਬਿਰਾਮਭਨੈਸ
 ਕਛੁਹੰਸਿਕੈ॥ਇਕਚੁਗਨਕੀਨੇਗਰਗਹਿਕੈਇਕਪ੍ਰਸ
 ਕੇਸੰਗਲੀਏਕਸਿਕੈ॥ਜਦੁਬੀਰਅਯੋਧਨਮੈਬਲਕੈ
 ਅਰਿਬੀਰਲੀਏਸਬਹੀਬਸਿਕੈ॥੧੪੭॥ਸਵੈਯਾ॥ਬ
 ਲਿਭੰਦੁਇਤਬਹੁਬੀਰਨੇਬ੍ਰਿਜਨਬਭੁਤੈਬਹੁਸੁਰਸ
 ਘੋਸੇਸਬਜੀਤਾਫੇਜਗਕਉਅਗਿਛਪਗੀਨਿਪ
 ਕਮਸਵੇਗਾਤੇਘਨਸਿਜਾਮਅਯੋਧਨਮੈਬਿਨੁਪ੍ਰਨ
 ਕੀਏਅਰਿਭੂਪਰਡੇਗਾਯੋਭੁਪਮਭੁਪਜੀਜੀਅਮੈਕਰ
 ਲੀਅਨੋਪੰਨਪੁਰੰਡਉਬਰ॥੧੪੮॥ਸਵੈਯਾ॥ਜੋਗਨਮੰਤ
 ਨਸਿਆਮਕਸੰਗਭਲੇਨਿਪਧਾਮਨੋਕਤਾਜੋਧਏਇਕ
 ਰਥੈਗਜਗਜਚਛੇਇਕਬਾਜਨਕੇਅਸਵਰਸੁਭਏ॥
 ਤੇਘਨਜਿਉਬ੍ਰਿਜਰਜਕੋਧੋਰਭੁਪਭੁਨਬਹੋਛਿਨਮ

ਏਉਡੇਏ॥ਕਾਇਰਭਾਜਤਐਸੇਕਹੈਅਬਪ੍ਰਨਹੈਮ
 ਨੇਲਾਖਨਪਏ॥੭੫॥ਸਵੇਯਾ॥ਮਿਖਮਕੇਛੁਟਤਬ
 ਨਨਚੱਕ੍ਰਸੁਚੱਕ੍ਰਿਤੁਪ੍ਰੈਰਥਚੱਕ੍ਰਮਵਤਾ॥ਇਕਬਲੀ
 ਕੁਲਲਾਜਲੀਏਹਿਕੁੰਦੂਹਿਕੇਸੰਗਜੁੱਝਮਚਵ
 ਤਾ॥ਅੰਗਬੰਡੇਨਿਪਲੈਨਿਪਅਇਸੁਆਵਤੈਚ
 ਲੈਗਲਾਖਜਵਤਾ॥ਬੀਰਬੰਡੇਜਦੁਬੀਰਕੋਦੇਖਨ
 ਚੋਪਚੜ੍ਹੇਲਾਬੇਕਹੰਧਵਤਾ॥੭੫੨॥ਸਵੇਯਾ॥ਸੀ
 ਬਿਜਨਬਤਿਨੈਤਬਹੀਪਨੁਤਾਨਿਕੈਬਨਸਮੁਹ
 ਚਲਾਵਤਾ॥ਅਨਿਲਗੈਭਟਏਕਨਕੰਊਨਟਸਲ
 ਭਏਮਨਮੈਸੁਖਪਾਵਤਾ॥ਇਕਤੁੰਗਨਕੀਭੁਜਬਾ
 ਨਲਗੈਅਤਿਰਾਮਭਨੇਛਾਬਿਗਾਵਤਾ॥ਸਾਲਾਮੁਨੀ
 ਸੁਰਕਦੇਤੁਤੇਬਿਜਗਜਮਨੰਪੁਨਿਪਖਬਨਵਤ
 ॥੭੫੩॥ਚੌਪਈ॥ਤਬਸਬਸੰਤਕੇਪਮਨਭਗੋਘੋ
 ਮਿਲਯੋਹਿਨੇਕਨਡੈ॥ਬਿਬਿਧਯੁਧੁਲੈਅਹਵ
 ਕੈਗਾ॥ਮਹਿਮਹਿਮੁਖਤੋਊਚੈ॥੭੫੪॥ਸਵੇਯਾ॥ਕੇ
 ਧਿਤਸਿੰਘਕ੍ਰਿਪਨਸੰਤਾਹਿਕੈਮਿਖਮਕੇਸਮੁਹਦੇ
 ਮਿਉਚਮਿਓਕੇਸਗਹੋਖੜਗੇਸਬਲੀਜਬਛਾਡਿ
 ਦਯੋਤਬਚੱਕ੍ਰਸੰਤਾਹਿਓਗੋਸਖਤਗੁਅਹਿਨੈਵੇ
 ਦਿਨਭੁਲਿਗਏਅਬਜੁੱਧਬਿਚਮਿਓਗਮਭਨੈਜ
 ਦੁਬੀਰਕੈਮਨਹੁਬੈਨਨਬਨਨਕੇਸੰਗਮਹਿਓ॥੭੫
 ॥ਸਵੇਯਾ॥ਯੋਸੁਨਿਕੈਬਤੀਯੰਬਿਜਨਇਕੋਕਪ

ਕੀਯੋ ਕਰਚੰਕ੍ਰਮੰਤ੍ਰਾਧਿਯੋ। ਨੇਕੁ ਭ੍ਰਿਮਾਇਕੈ ਪਾਨਨਹੀ ਬ
 ਲੁਕੈ ਅਗਿਰੀਵਕੋਉ ਪਰਡਰਿਯੋ। ਲਾਗਤ ਸੀਸਕਦਿ
 ਚਿਤਿਹੰਕੇਗਿਰਿਭੁਮਿਪਰਿਓਜਸੁਰਾਮਉਚਰਿਯੋ। ਤਰ
 ਕ੍ਰਮੁਸਟੈਤਥਾਧਿਯੋਮੰਨਚਕਤੰਘਟਸੁਕਦਿਉਤਾ
 ਰਿਯੋ॥੧੫੬॥ ਸਵੈਯਾ॥ ਜੋਪਕੀਯੋਧਿਜਨਥਕੇਸਥ
 ਸੁਸਤ੍ਰਥਿਰਾਧਿਕੈਹੈਜਗਜੋਕਾਜਦਸੁਹਿਰਿਸਾਜੀਤਿ
 ਲਾਈਛਿਨਮੈਥਿਨੁਪ੍ਰਨਕੀਯੋਹਿਤਕੈ॥ ਜੋਤਿਮਿ
 ਲੀਤਿਹੰਕੀਪ੍ਰਕ੍ਰਸੰਜਿਮਰੀਪਕ੍ਰਾਂਤਿਮਿਯੋਗਵਿਭੰ
 ਕੋ। ਸੁਗਜਮੰਡਲਛੇਰਿਕੈਭੇਰਿਕੈਪ੍ਰਨਗੋਯੋਹਿਯਾ
 ਮਰਿਸੋਕੀ॥੧੫੭॥ ਸਵੈਯਾ॥ ਸੁਤ੍ਰਥਿਰਾਧਿਹਨਿਯੋਜ
 ਬਹੀਤਬਸੀਧਿਜਨੁਖਨੋਕਪਭਗਿਯੋਹੈ। ਰਾਮਭ
 ਨੇਤਜਿਕੈਸਬਸੰਕਨਿਸੰਕ੍ਰੈਚੈਰਿਨਮਾਝਪਰਿਯੋਹੈ
 ਭੈਰਵਭੁਪਸੰਜੁਪਕੀਯੋਸੁਵੈਭਿਨਮੈਥਿਨੁਪ੍ਰਨ
 ਕਰਿਯੋਹੈ। ਭੁਮਿਗਿਰਿਯੋਰਥਤੋਇਹੰਭੰਤਿਮੰਨਨਭ
 ਤੰਗਵਿਦੁਟਿਪਰਿਯੋਹੈ॥੧੫੮॥ ਸਵੈਯਾ॥ ਏਕਭਰੋਭਟ
 ਸ੍ਰੋਤਸੰਭਭਕਸਤਘਾਇਫਿਰੈਗਨਤੋਲਤਾਏਕਪ
 ਰੇਗਿਰਿਕੈਪਰਨੀਤਿਨਕੇਤਨਜੰਧੁਕਗੀਧਕਫੋਲਤ
 ਏਕਨੋਕਮੁਖਓਠਨਅਥਿਨਕਗਸੁਚੋਚਨੋਸੰਦਕ
 ਏਲਤਾਏਕਨਕੀਉਰਅੰਤ। ਕੋਕਛਿਜੋਗਿਨਹਥ
 ਨੋਸੰਭਕੋਝੇਲਤਾ॥੧੫੯॥ ਸਵੈਯਾ॥ ਮਨਕਰੇਅਸਿਪਾਨ
 ਧੋਰਚੁਹੰਭਿਨਤੰਬਹੁਰੰਮਰਿਮਾਏ। ਸੀਜਦੁਬੀਰਕੇ

ਬੀਗਜਿਤੇਕਬਿਰਮਕਹੈਇਤਤੇਤੇਉਧੇਏ। ਬਨ
 ਨਸੈਥਿਨਅਕਰਵਾਹਿੰਕਹਿਤਕਾਹਿਪ੍ਰਭਲਿਗਾ
 ਏ। ਅਇਖਏਇਕਜੀਤਿਲਏਇਕਭਾਜਿਗਏ
 ਇਕਮਾਹਿਗਿਗਏ॥੭੬॥ ਸਵੈਯਾ॥ ਜੇਭਟਅਹਵ
 ਮੈਕਬਹੁੰਅਮਿਕੈਲਾਮਿਕੈਪ੍ਰਗਏਕਨਟੇਗਾਜੀਤਿ
 ਫਿਰੇਸਭਦੇਸਨਕੋਸੋਊਭਾਜਿਗਏਜਿਹੰਓਗਨਿਹ
 ਗੋਜੇਜਮੇਕਸੰਗਜੁੰਝਕਰੇਤਬਅੰਤਕਤੇਨੰਹਿ
 ਜਤਨਿਵੇਗਾਤਿਭਟਜੁਝਿਪ੍ਰੇਰਨਮੈਜਦੁਬੀਰ
 ਕੀਕੋਪਕ੍ਰਿਪਾਨਕੇਮੋਗੇ॥੭੬॥ ਸਵੈਯਾ॥ ਏਕੁੰਤੋ
 ਬਲਬੀਰਬੰਡੇਜਦੁਬੀਰਲਿਲਾਟਮੈਬਾਨਲ
 ਗਯੋਫਿਕਰਹੀਗਡਿਭੋਤਮੈਸਰੁਛੇਦਿਸਭੈਸਿਰ
 ਪਰਪਰਯੋਗਮਕਹੈਉਪਮੰਤਿਹੰਕੀਬਰਘਾਇ
 ਲਗੇਬਹੁੰਸੁਨਬਹਯੋਮਾਨਹੁਇੰਦਪੈਕੋਪ੍ਰਕੀਰ
 ਸਿਵਤੀਸਰਨੈਨਕੋਤੇਜਬਛਯੋ॥੭੬॥ ਸਵੈਯਾ॥
 ਜਦੁਬੀਰਮਹਨਧੀਰਜਬੈਸੁਧਵਇਪ੍ਰੇਰਬਯੋ
 ਕਹਿਕੈ॥ ਬਲਭੰਦਨਓਗਨਿਹਗਕਿੰਤੇਰਲਯੋਯੋ
 ਸਸਤਸਬੈਗਹਿਕੈ॥ ਬਤੀਖੰਸੁਨਿਯੋਬਿਜਨ
 ਇਕਕੀਹਲੇਸੰਬਲਧਾਇਲੀਏਚਹਿਕੈ॥ ਤਿਯੋ
 ਅਤਿਸੁਨਪਹਿਯੋਭੁਯਮੈਮਨੈਸਰਸਤੀਸੁਚਲੀ
 ਬਹਿਕੈ॥੭੬॥ ਸਵੈਯਾ॥ ਏਕਨਿਹਭਿਭਯੋਅਤਿ
 ਅਹਵਰਮਭਨੈਤਜਿਕੈਰਨਭੋਗਾਘਾਇਲਾਘੁ

ਮਤਏਕਫਿਰੈਮੋਨੀਰਘਨੀਨਿਸਿਕੇਕੁਜੇਗਾਘੋ
 ਰਖਵੰਤਬਡੇਭਟੇਕਸੁਸਿਮਾਮਸੋਜੁਧਹੋਕਿਅਨੁ
 ਗੋਇਕਤਿਅਗਿਕੈਸਸਤਸਚੈਜਦੁਗਇਕੇਅ
 ਇਕੇਪਾਇਨਲਾਗਾ॥੭੬॥੧੨੨॥ਭਜੇਸੰਤੁਜਬਜੁ
 ਧਤੋਮਨਮੈਤਸਬਚਾਇਅੰਗਸੁਰਅਵਤਭਏਕ
 ਰਵਹਿਨਚਮਕਾਇ॥੭੬॥੧੨੩॥ਸਸਤਸੰਭਰਿ
 ਸਭੈ — ਭਟਆਇਕੇਧਾਇਕੈਸਿਮਾਮਸੋਜੁਧਮਚ
 ਯੋਚਕ੍ਰਗਹਿਯੋਕਰਮੈਬ੍ਰਿਜਨਇਕੇਕਪਭਰਿਯੋ
 ਤਿਨਉਪਰਧੋਯੋਬੀਰਕੀਇਬਿਨੁਪ੍ਰਨਘਨੇਅਹਿ
 ਸੈਨਸਚੈਇੰਭੰਤਿਭਜੋਯੋਪਉਨਪ੍ਰਚੰਡਸਮਨ
 ਸੁਕੰਨਮੋਨਉਮਡਿਯੋਰਲੁਮੇਘਉਡੋਯੋ॥੭੬॥੧੨੪॥
 ਸਵਯਾਕਟਤਏਕਨੇਕੇਸਿਰਚਕ੍ਰਗਰਗਹਿਦੁਜਨ
 ਕੇਤਨਭੈਗਾਤੀਗਨਤੋਜਰਿਖਾਇਗਿਰਵਤਚੋਥਨਚੋ
 ਪਿਚਪੇਟਨਮੈਗਾਜੀਰਿਦੇਅਹਿਕੇਉਗਸੀਹਹਿਸੁਰਨ
 ਕੇਅੰਗਅੰਗਪ੍ਰਹੈਗਾਧੀਰਤਭਟਕੇਨਧੈਜਦੁਬੀਰ
 ਜਬੈਜਿਹੰਓਹਸਿਧੈਗੇ॥੭੬॥੧੨੫॥ਸੋਸਭਰਿਯੋਜ
 ਬਹੀਬ੍ਰਿਜਨਇਕਦੁਜਨਸੈਨਨਿਹਹਿਧੈਗੇਤੁਮਹੂੰ
 ਧੋਬਿਚਓਕੋਚਿਤਮੈਜਗੋਕਨਬੀਯੋਭਟਧੀਰਧੈਗੇ॥
 ਜਿਉਸਹਸਕੈਸਬਅਖੁਪਲਸੰਗਸਿਮਾਮਕੇਅਇ
 ਕੇਨੇਕਅੰਗਾਤਿਹੰਕੋਜਦੁਬੀਰਤਿਹੀਛਿਨਮੈਕਬਿਰ
 ਮਕਹੋਬਿਨੁਪ੍ਰਨਕੈ॥੭੬॥੧੨੬॥ਜੋਭਟਸਸਤਸੰ

ਤਰਿਸਬੈਬ੍ਰਿਜਨਇਕਪੈਅਤਿਮੈਡੇਸੁਆਵੈਜਿ
 ਕਉਦੁਰੇਤੰਗਮਭਨੈਪਨੁਤਨਿਕੈਸਿਆਮਪੈਬਨਚ
 ਲਾਵੈ। ਜੇਅਗਿਆਇਸਕੈਨਹੀਸਾਮੁਹੰਦੁਰੇਤੰਗਢੇ
 ਹੀਗਲਾਬਜਾਵੈ। ਤਹੀਕੋਸੀਬ੍ਰਿਜਨਥਚਿਤੈਸਰ
 ਏਕਹੀਸੋਜਮਲੇਕਪਠਾਵੈ॥੭੬॥ ਕਬਿਤਾ॥ ਰੇਖਿਰ
 ਸਤਿਨਕੀਬਡੇਈਬੀਗਸੰਤਨਕੇਰਮਭਨੈਮੈਸੀਭੰ
 ਤਿਚਿਤਮੈਰਿਸਤਹੈ॥ ਲੀਨੇਕਰਵਰਿਮਾਗਮਹੰਉ
 ਚਲੀਸਮੁਹਇਆਇਸਿਆਮਜੁਸੰਜੁਫਹੀਮਚਤਹੈ
 ॥ ਏਕਨਜਿਕਤਨਹੀਮਨਮੈਡਾਤਮੁਸਕਾਇਘਾ
 ਇਖਤਮੈਨੋਸਬੈਏਕਜਤਹੈ॥ ਗਲਹਿਬਜਤਏ
 ਕਹਰਖਬਛਤਛੰਡੀਧਰਮਕਰਤਤੇਵੈਸੁਗਸਿ
 ਧਤਹੈ॥੭੭॥ ਸੁਵੰਯਾ॥ ਬ੍ਰਿਜਨਇਕੇਕਬਲਲਾ
 ਇਕਜੇਕਬਿਰਮਕਹੈਸੇਈਸਾਮੁਹੇਆਵੈ। ਬਨਕ
 ਮਨਕ੍ਰਿਪਨਗਦਗਹਿਕ੍ਰਪਭਰੇਅਤਿਜੁਧਮਚਵੈ
 ॥ ਏਕਪੋਗਬਿਨੁਪ੍ਰਨਧਰਾਇਕਸੀਸਕਟੇਗਨਭੁੰਮਸਿ
 ਧਵੈ। ਏਕਨਕੀਬਡੇਲੇਥਧਰੀਧਰਸੰਗਹਿਕੈਅਰਿਓ
 ਰਚਲਾਵੈ॥੭੮॥ ਸੁਵੰਯਾ॥ ਸੁਰਸੁਏਕਹੈਨੈਤਹੰਬ
 ਜਤਹੰਇਕਬੀਰਬਡੇਗਜਮਗੈ। ਏਕਰਬੀਬਲ
 ਵਨਤਹੈਇਕਪਾਇਕਮਾਰਿਕੈਮਾਰਿਧੁਕਗੈ। ਏਕਭ
 ਜੈਲਾਖਿਆਹਵੈਕੈਇਕਘਾਇਲਾਘਾਇਲੋਕਲ
 ਲਕਗੈ। ਏਕਲਗੈਪ੍ਰਨਸਿਆਮਕੋਧਾਇਕ੍ਰਿਪਨਕੇ
 ਨਡੈ

ਘਾਇਪ੍ਰਤੈ॥੭੭੨॥੨੨੨॥ਘਰਿਲੋਯੋਚੁੰਓਹੁ
 ਰਿਬੀਰਨਸਸਤ੍ਰਸੰਤਾਗਿ॥ਬਰਿਖੇਤਜਿਓਂਛਪਨਗ
 ਗਵਿਸਸਿਜਿਓਂਪਰਿਵਾਗਿ॥੭੭੩॥ਸਵਯਾਘਰਿਲ
 ਯੋਹਰਿਕੋਜਬਹੀਤਬਸੀਬ੍ਰਿਜਨਬਸਰਸਨਲੀ
 ਨਾ॥ਦੁਜਨਸੈਨਬਿਖੇਧਸਿਕੋਛਿਨਮੈਬਿਨੁਪ੍ਰਨਘ
 ਨੋਰਲੁਕੀਨਾ॥ਲੇਖਪੈਲੇਖਗਈਪਰਿਕੈਇਹੰਭਾਤਿ
 ਕਹਿਯੋਅਤਿਜੁੱਧਨਵੀਨਾ॥ਜੋਕੋਓਸਮੁਹੰਅਇਅ
 ਰਿਯੋਅਰਿਸੰਗਿਜੀਵਤਜਨਨਦੀਨਾ॥੭੭੪॥ਸਵ
 ਯਾ॥ਬਹੁਬੀਰਨੇਲਾਖਿਕੋਰਨਮੈਬਰਬੀਰਬਡੇ
 ਅਤਿਕੋਪਭਗਾਜਦੁਬੀਰਕੋਓਪਰਅਇਪਹੁਠਕੈ
 ਮਨਸੈਨਹੀਨੇਕੁਡੇਗਾ॥ਸਬਸਸਤ੍ਰਸੰਤਾਗਿਪ੍ਰਹਰਿਕ
 ਰੈਕਬਿਰਮਕੋਨਹੀਪੈਗੁਟੇਗਾ॥ਬ੍ਰਿਜਨਬਸਰਸਨ
 ਲੈਤਿਨਕੇਸਰੇਕਹੀਇਕਸੰਪ੍ਰਾਨਹੇਗਾ॥੭੭੫॥ਸਵਯਾ
 ॥ਬਹੁਬੁੰਮਿਗਿਰੇਬਰਬੀਰਜਾਬੈਜੋਓਸੁਰਹੋਮਨੋਕੋ
 ਪਪਗਾ॥ਬ੍ਰਿਜਨਬਨਿਹਾਰਿਉਚਰਤਯੋਸਬਗੁਜਰ
 ਪੁਤਤੋਕੋਨਭਗਾ॥ਅਬਯਾਕਹੰਮਰਤਹੈਰਨਮੈਮਨ
 ਸੈਰਸਬੀਰਮਿਲੇਉਮਗਾ॥ਜਦੁਬੀਰਕੋਤੀਰਛੁਟੇਤੋਡ
 ਰਿਭਟੇਜੋਕੋਓਸਵਤੋਚਕਿਜਗੇ॥੭੭੬॥ਫੁਟਨਾ॥ਲੀ
 ਯੋਪਨਸੰਤਾਗਿਕੋਚਕੁਭਗਵਨਜੁਕੋਪਕੋਸਤ੍ਰਕੀਸੈ
 ਨਕੁਟੀ॥ਮਹੀਚਲਕੀਨੋਰਸੈਨਗਤਗੇਮਨਬਜਗੇ
 ਈਸਤੀਰਛੁਟੀਅਨਾ॥ਰਿਸੰਘਰਿਚਿਦਰਿਦੀਨਘ

ਨੀਸ਼ਾਮਕੋਦੇਖਿਕੈਸੈਨਛੁਟੀ॥ਐਸੇਸਮਭਥੈਮਹਾ
 ਸੁਹਮੇਕੀਤਹੰਅਪਨੀਜੀਤਿਕੀਅਸਤੁਦੀ॥੭੭੭
 ॥ਭੁਲਨਾ॥ਘਨੀਮਮਾਚੀਤਹੰਕਲਨਚੀਘਨੇਜੁਧ
 ਕਛੰਡਿਕੈਬੀਰਭਗੋ॥ਕਿਸਨਬਨਕੰਮਨਕੇਲਾਗੇਤ
 ਹੰਐਸੇਸਮਭਥੈਘਨਿਯੋਪ੍ਰਨਤਿਅਗੋ॥ਘਨਿਯੋ
 ਬਕਟੇਗਿਰੇਛੇਟਛੇਟਛੇਟਛੇਟਬੀਰਸੰਗਮਸੈਬਨਲੋਗੇ
 ॥ਘਨਿਯੋਘਾਇਲਗੇਚੀਰਸੁਨਪਗੇਮਨਪੈਨਿਅਏ
 ਘੋਰਲਾਲਬਗੋ॥੭੭੮॥ਭੁਲਨਾ॥ਜਬੈਰਾਮਬਲ
 ਰਾਮਸੰਗਮਮਿਅਨੇਲੀਖੰਪਨਸੰਭਾਗਿਕੈਚੰਕ੍ਰਭ
 ਗੀ॥ਕਯੁਬਾਨਕੰਮਨਕੋਤਨਿਧਾਏਕਯੁਛਲਾਤਿਸੁ
 ਲਮੁਰਗਰਕਟਗੀ॥ਜਗਸਿਧੁਕੋਛੰਜਮੈਚਲਾਪਗੀ
 ਬਲੀਦੋਬੈਰੋਰਸੈਨਾਸੰਘਗੀਦਉਓਰੇਤੋਸਹਧੈਸ
 ਰਬਜਿਯੋਛੁਟੀਮੈਨਕੇਸੰਤੁਕੀਨੈਨਤਗੀ॥੭੭੯॥
 ॥ਭੁਲਨਾ॥ਮਚੀਮਾਰਿਘਮਕਾਰਿਕਰਵਰਿਬਰਛੀਗਰ
 ਛੁਗੀਜਮਧਰਨਮਹਿਰਲਾਸੰਘਗੋ॥ਬਛੀਸੁਨਸ
 ਲਿਤਾਬੋਜੰਤਗਜਬਜਰਥਮੁੰਡਭਿਸੁੰਡਭਟ
 ਤੁੰਡਨਿਅਗੋ॥ਤਸੈਕੁਤਬੈਤਲਭੈਰਵਭਗੀਜੁਗ
 ਨੀਪੈਰਖਪਰਿਉਲਾਟਿਉਰਸੁਧਗੋ॥ਭਨੈਰਾਮਸੰਗਮ
 ਅਤਿਤੁਮਲਦਰੁਨਭਯੋਮੈਨਤਜਿਸਿਵਬ੍ਰਹਮ
 ਜੀਖਡਰੋ॥੭੮੦॥ਮਵਯਾ॥ਜਬੀਸ਼ਾਮਸੰਧੋਰਖਏ
 ਤਕੀਯੋਅਗਿਸੈਨੁਤੋਤਭਟਏਕਪੁਕਾਹਿਯੋਕਨੁਬ

ਭੋਬਲਬੰਡਪ੍ਰਚੰਡਘਮੰਡਕੀਯੋਅਤਿਨੇਕਨਹਿ
 ਯੋਤਤੋਅਥੈਭਜੀਐਤਜੀਯੋਗਨਖਤੋਨਕੋਉਬ
 ਚਿਯੋਬਿਨੁਮਾਹਿਯੋ॥ਬਲਕਜਨਿਕੈਭੂਲਹੁਗਿ
 ਨਕੇਸਨਤੋਗਹਿਕੰਸਪਛਾਹਿਯੋ॥੭੧॥ਸਵਯੋ॥ਐਸੇ
 ਉਚਹੁਸਥੈਸੁਨਿਕੈਚਿਤਮੈਸਭਸੰਕਤਮਾਨਭਏਯੋ॥
 ਕਾਅਭਭਜਨਕੋਮਨਕੀਨਹੈਸੁਗਨਕੋਮਨਕਪਤਏ
 ਯੋ॥ਬਾਨਕਮਾਨਕਿਪਾਨਨਲੋਕਮਾਨਭੋਭਟਅਨ
 ਖਏਯੋ॥ਸਿਖਾਮਲਾਯੋਅਸਿਪਨਸੰਭਾਹਿਤਕਾਗਿਥਿ
 ਰਹਿਸੰਘਰਿਏਯੋ॥੭੨॥ਸਵਯੋ॥ਏਕਭਜੇਲਾਖਿ
 ਭੀਘੋਜਦੁਬੀਰਕਹਿਯੋਬਲਬੀਰਸੰਭੋਗਾਸਸ
 ਤਜਿਤੇਤੁਮਹੋਪਹਿਯੋਜਿਅਹੋਅਹਿਤਹਿਤੰਕਾਹਿਸੰ
 ਘਾਯਾਇਨਿਸੰਕਪਹਿਤਿਭੁਪਸੰਕਕਛੁਚਿਤਮੈ
 ਨਬਿਚੋਗਾਭਜਤਜਤਜਿਤੇਹਿਪਹਿਤਿਪਾਸਕੇਸੰ
 ਗਸੇਜਿਨਿਮੋਗੇ॥੭੩॥ਸਵਯੋ॥ਸ੍ਰੀਬਿਜਗਜਕੇ
 ਅਨਨਤੋਮੁਸਲੀਘਰਬੈਨਇਸੁਨਿਪਾਏਮੁਸਲਾ
 ਐਲਪਾਨਲਯੋਬਲਫੰਸਸੁਧਾਮਿਕੈਪਛੋਯੋਧਾ
 ਏ॥ਭਜਤੋਸਤਨਕੀਮਿਲਿਕੈਗਰਡਰਿਦੀਹਿਪੁਰ
 ਥਬਧਏਏਕਲੈਗਨਮਾਝਮਹੈਏਕਜਵਤਜੇਲਾ
 ਕੈਬੰਧਿਪਠਏ॥੭੪॥ਸਵਯੋ॥ਸ੍ਰੀਜਦੁਬੀਰਕੇਦੀ
 ਰਤਬੈਅਹਿਸੈਨਕੇਪਛੋਧੋਅਸਿਧੋਗਾਅਇਖਏ
 ਸੋਭਿਮਾਹਿਲਏਤੇਉਜਨਰਏਜਿਨਕੈਕਹਿਯੋਗੋਜ

ਨਟੇਕਬੰਨ੍ਹਰਤੋਂ ਅਭਿਤੋਬਲਦੇਵਕੋਵਿਕ੍ਰਮ
 ਗੋਭਜਿਗੋਇਬਿਸੰਤਰਭੇਗਿਗਿਗਕਰਤੋਂਕਰਕਿ
 ਕਟੇਗੋ॥੧੫॥ਸਵੰਯਾ॥ਜੋਭਟਠੇਛੇਰੇਰਨਮੈਤੇਉ
 ਰਿਪੇਰਤਿਹੰਡਰਿਸੈਕੋ॥ਚੰਕ੍ਰਗਦਾਅਸਿਲੇਹੁਪਈ
 ਬਰਛੀਪਸੇਅਭਿਨੈਨਚਿਤੈਕੋ॥ਨੈਕਡੇਰਨਹਿਧ
 ਇਪੈਰਭਟਗਾਜਿਸਬੈਪ੍ਰਕੰਜਚਿਤੈਕੋ॥ਅੰਮ੍ਰਤੁ
 ਰਿਸਿਜੁੰਧਕੋਕਬਿਰਾਮਕਹੈਸੁਰਧਮਹਿਤੈਕੋ॥੩
 ੧੬॥ਸਵੰਯਾ॥ਪੁਨਿਜਾਦਵਧਾਇਪੇਰਇਤਤੋਉਤ
 ਤੋਮਿਲਿਕੈਅਰਿਸੁਮੁਹੰਧੋਏ॥ਅਵਤਹੀਤਿਨ
 ਅਪਸਬੀਚਹੰਕਰਿਹੰਕਰਿਪ੍ਰਹਰਿਲਗਾਏਇਕ
 ਮੇਰੇਕਸੁਸਤਰੇਤਰਫੈਇਕਧਾਇਲਭੁਪਰਮ
 ਏ॥ਮਨੋਮਲੰਗਅਖਰਨਭੀਤਰੇਲੇਟਤੋਂਅਤੇ
 ਭੰਗਚੜ੍ਹਏ॥੧੭॥ਕਾਖੋਤਾ॥ਬਡੇਸੁਮਕਰਜੀਅ
 ਟਲਸੁਰਅਹਵਮੈਸੁਤਨਕੋਸਮੁਹੰਤੋਂਪੈਗਨਟਰ
 ਤਹੈ॥ਬਰਛੀਕ੍ਰਿਪਨਲੈਕਮਨਬਾਨਸਵਧਾਨ
 ਤਹੀਸਮੈਚਿਤਮੈਹੁਲਾਸਕੇਲਰਤਹੈ॥ਜੁਝਿਕੈਪ
 ਰਤਭਵਸਗਰਤਰਤਭਨਮੰਡਲਕੋਭੇਦੀਧਾਨ
 ਬੈਕੰਟਕਰਤਹੈ॥ਕਹੈਕਬਿਰਾਮਪ੍ਰਾਨਅਕੋਧਸਤ
 ਅੰਸੇਜੈਸੇਰਨਪੈਰਪੈਰਕਰੀਪੈਧਰਤਹੈ॥੧੮॥ਸਵੰਯਾ
 ॥ਇਹੰਤੋਂਕੁੰਧਭਯੋਲਾਖਿਕੈਭਟਕੁਪਿਤੁਹੈਰਿ
 ਪੁਭਰਚੈ॥ਬਰਛੀਕਰਬਾਨਕਮਨਕ੍ਰਿਪਾਨਗਰ

ਸਮੇਂ ਤਿਹ ਅਹਵ ਮੈਂ ਬਹੁ ਸੁਗ ਬਿਨ ਕਰਿ ਪਾਨ ਨ ਭੋ
 ॥੧੬੩॥ ਸਵੈ ਯਾ ॥ ਏਕ ਲਾਗੋ ਭਟ ਘਾਇ ਨ ਕੈ ਤ ਜਿ
 ਤੋ ਕ ਪ੍ਰਾਨ ਗਏ ਜ ਮ ਕੇ ਘਗਾ ਸੁੰਦਰ ਅੰਗ ਸੁ ਏ ਕ ਨ ਕੇ
 ਬਿਰਾਮ ਭਨੈ ਹੋ ਸੋ ਨ ਤ ਸੋ ਭਗਾ ਏ ਕ ਕ ਬੰ ਧ ਫਿਰੇ
 ਨ ਮੈਂ ਜਿਨ ਕੇ ਬਿਜਨ ਯਕ ਸੀ ਸ ਕ ਦੇ ਬਗਾ ਏ ਕੁ ਸੁ
 ਕ ਤ ਕੈ ਚਿਤ ਮੈਂ ਤ ਜਿ ਅਹਵ ਕ ਨਿ ਪਤੀ ਰਗ ਏ ਡਰ
 ॥੧੬੪॥ ਸਵੈ ਯਾ ॥ ਭਾਜਿਤ ਬੈ ਭਟ ਅਹਵ ਮੈਂ ਮਿ
 ਭੁਪ ਪੈ ਜਾ ਏ ਕੈ ਐ ਸੇ ਪੁਕੇ ॥ ਜੇ ਤੇ ਸੁ ਬੀ ਰ ਪੈ ਰੇ ਤੁ
 ਰਾ ਜਗ ਏ ਹਿ ਪੈ ਹ ਬਿਰਾਮ ਭੋਗਾ ਜੀ ਤ ਨ ਕ ਉ ਸਕੈ
 ਤਿਹ ਸੋ ਮ ਤੋ ਸ ਬੰ ਹੀ ਬਲੁ ਕੈ ਰ ਨ ਹੋ ਗਾ ਬ ਨ ਕ
 ਮ ਨ ਸੁ ਤ ਨਿ ਕੈ ਪ ਨ ਸ ਭੈ ਤਿਨ ਪ੍ਰਾਨ ਬਿਨ ਕਰਿ
 ਗੇ ॥੧੬੫॥ ਸਵੈ ਯਾ ॥ ਯੋ ਨਿ ਪੈ ਕੋ ਭਟ ਬੇ ਲ ਤ ਹੋ
 ਗੀ ਬਿਨ ਤੀ ਪ੍ਰਭ ਜੁ ਸੁ ਨਿ ਲੀਜੈ ॥ ਅਹਵ ਮੰ ਤਿਨ
 ਸੋ ਪਿਚ ਲੇ ਗਿ ਹ ਕੈ ਸਗੇ ਪੁਰੇ ਸੁਖ ਦੀਜੈ ॥ ਅਜ
 ਲੋ ਲਾਜ ਹੀ ਰ ਨ ਮੈਂ ਸ ਮ ਜੁ ਪ ਭ ਯੋ ਅਜੋ ਬੀ ਰ ਨ
 ਛੀਜੈ ॥ ਸਿਆ ਮ ਤੋ ਜੁ ਪ ਕੀ ਰ ਮ ਭਨੈ ਸੁ ਪ ਨੇ ਹੁ ਸੁ
 ਤ ਕੀ ਅਸ ਨ ਕੀਜੈ ॥੧੬੬॥ ਰਹਾ ॥ ਜਗ ਸਿੰਧੁ ਏ ਬ
 ਚ ਨ ਸੁ ਨਿ ਗਿ ਸਿ ਕ ਹਿ ਬੇ ਲਿਖੈ ਬੈ ਨਾ ਸ ਕ ਲ ਸੁ ਭ
 ਹ ਰਿਕ ਟ ਕ ਕੇ ਪ ਠ ਵੈ ਜ ਮ ਕੇ ਐ ਨਾ ॥੧੬੭॥ ਸਵੈ ਯਾ
 ॥ ਕ ਭੋ ਯੋ ਜੋ ਮ ਘ ਵ ਬ ਲ ਵੈ ਤ ਹੋ ਅਜੁ ਹੋ ਤ ਹੀ
 ਸੋ ਜੁ ਭ ਮ ਚੈ ॥ ਭ ਨ ਪ੍ਰ ਚੰ ਡ ਕਾ ਵ ਤ ਹੋ ਹ ਨਿ ਤ

ਤਿਕੋਂ ਜਮਧਾ ਮਧਰੈਂਗਾ ਅੰਜੁਕਾ ਸਿਵ ਮੈਂ ਬਲੁ
 ਹੈ ਮਹਿ ਹੈ ਪਲੁ ਮੈਂ ਜਬ ਕੋ ਪਬ ਛੈਂਗਾ ਪੋਰ ਬਰਖਤ
 ਤੋਇ ਤੋਨ ਕਹਾਤੁ ਪੈ ਗੁਜਰੇ ਤੋਂ ਭਜਿ ਜੈਂਗਾ ॥੧੪੮॥ ਮ
 ਵਲਾ ॥ ਯੋਕਹਿ ਕੋ ਮਨ ਕੋ ਪਕਰ ਚਤੁਰੰਗ ਚਮੁਜੁਤ
 ਸਬੁ ਲਾਈ ॥ ਅਏ ਹੈ ਸਸਤ ਸੰਤਾਹਿ ਸਭੈ ਸੰਗਾ ਸਿ
 ਮ ਮਚ ਵਨ ਕਜਲਾਈ ॥ ਛੰਤ੍ਰ ਤਨਾਇ ਕੋ ਪੀਛੇ
 ਚਲੇ ਨਿਪ ਸੈਨ ਸਬੈ ਤਿਹ ਅਗੇ ਸੁਧਾਈ ॥ ਮਨ ਹਧ
 ਵਸ ਕੀਰਿਤ ਮੈਧਾਨ ਧੋਰਧਾਟਾ ਧਰੈ ਕਉ ਮਡਾਈ
 ॥੧੪੯॥ ਜਹਾ ॥ ਭੁਪਤਿ ਨੈਹਿ ਹਿਰੈ ਕੈ ਅਸੈ ਕਹਿ ਯੋ
 ਸੁਨਾਇ ॥ ਗੁਰਜਾ ਤੈਰੈ ਛੰਤ੍ਰਿ ਯਨ ਸੰਗ ਲਗਤ ਹੈ ਅ
 ਏ ॥੧੫੦॥ ਸਵਾ ॥ ਛੰਤ੍ਰੀ ਕਹ ਵਤ ਅਪਨ ਕੋ ਭਜਿ
 ਹੋਤ ਬਹੀ ਜਬ ਜੁਧ ਮਚੈਂਗਾ ਪੀਰਤ ਬੈਲਾਖਿ ਹੋਤੁ
 ਮੇਕ ਜਬ ਭੀ ਹਧਾਇ ਕੀਰੀ ਚਲੈਂਗਾ ਮੁਰਛੁ ਹੈ ਅ
 ਬਹੀ ਛਿਤ ਮੈਗਿ ਹੋਤ ਨਹਿ ਸਿਮਰਨ ਮੈਂ ਠਹਰੈਂਗਾ ਏ
 ਕਹਿ ਬਨ ਲਗੇ ਹਮੇਰੇ ਨਭ ਮੰਡਲ ਮੈਂ ਅਬਹੀ ਉਤ
 ਜੈਂਗਾ ॥੧੫੧॥ ਸਵਾ ॥ ਯੋਜਬ ਬੈਨ ਕਹੇ ਬ੍ਰਿਜ ਭੁਖ
 ਨੇਤ ਮਨ ਮੈਂ ਨਿਪ ਕੋ ਪਬ ਛੈਂਗਾ ਸਰਬੀ ਅਪਨ ਕੋ
 ਕਹਿ ਕੋਰ ਬਤੋਂ ਜਹਾਇ ਕੀਰੀ ਧਵਾਯੋ ਚੰਪਚਢ
 ਇਮਹਾ ਹਿਸਿਖਾਇ ਕੋ ਲੋਹਿਤ ਬਾਨ ਸੁਖੈ ਚਿਚਲਾ
 ਯੋ ॥ ਸੀਗਰ ਤ੍ਰਿਸਨ ਜਾਨਿ ਕੈ ਸਿਖਾ ਮਮਨ ਦੁਰ ਬੇਕੁ
 ਤੰਛ ਕਧਾਯੋ ॥੧੫੨॥ ਸਵਾ ॥ ਅਵਤਤ ਸਰਕੋਲ

ਖਿਕੈ ਬ੍ਰਿਜਨ ਇਕ ਅਪਨੇ ਬਾਨ ਸਭੇ ਗਾਕ ਨ ਪ੍ਰਮਾਨ
 ਲੈਖੈ ਚਿਕ ਮਾਨ ਚਲਾਇ ਏ ਜਿਨ ਕੇ ਪਰ ਕਹੇ ॥ ਭੁਪਸ
 ਭਾਇ ਛਲ ਲਈ ਤਿਹ ਮਾਧਿ ਲਗੇ ਨਹਿ ਜਤਿ ਕੇ ॥
 ॥ ਮਾਨੁ ਸੁਗਜ ਕੇ ਗ੍ਰਸ ਬੇਕੰਗੁ ਕੇ ਬਾਨ ਪ੍ਰਥਮ
 ਧਰੇ ॥ ੩ ॥ ਸੁਵੈ ॥ ਭੁਪਤਿ ਪਾਨ ਕਮਾਨ ਲਈ ਬ੍ਰਿ
 ਜਨ ਘਕੈ ਕਲਾ ਖਿਬਾਨ ਚਲਾਏ ॥ ਘੋੜੁ ਟੇਕੇ ਕਰੇ
 ਬਸਤੈ ਉਪਮਾ ਤਿਹ ਕੀ ਕਬਿਰਾਮ ਸੁਨਾਏ ॥ ਮੇਘ ਕੇ
 ਬੁੰਦ ਨ ਜਿਥੇ ਬਰਖੈ ਸਗਲੀ ਬ੍ਰਿਜਨ ਬੇਕਉ ਪਰਾ
 ਏ ॥ ਮਾਨੁ ਸੁਗਨਹੀ ਸਗਲੀ ਤਿਹ ਭੰਡ ਨੇਕ ਸਲਭਾ
 ਲਿਧਾਏ ॥ ੪ ॥ ਸੁਵੈ ॥ ਜੇ ਸਗਲ ਭੁਪ ਚਲਾਵਤੈ
 ਤਿਨ ਕੈ ਬ੍ਰਿਜਨ ਘਕ ਕਾਟਿ ਉਤੈ ਗਾਛਿ ਕਨ ਤੇ ਛਲ
 ਤੇ ਮਾਧਿ ਤੇ ਪਲਾਸੈ ਖੰਡ ਖੰਡ ਨੇਕ ਸਬ ਡੋਗਾ ਅੰਮੀ
 ਘਭਾ ਤਿਪੇ ਗਛਿ ਤੇ ਮੇਮੈ ਨ ਬੀਜੈ ਕਈ ਖਕਿ ਸਨਾ
 ਕੇ ਗਾਸਿ ਮੇਕ ਬਾਨ ਸਿਚਨ ਸਮਾਨ ਮਨੈ ਅਗਿ ਬ
 ਨ ਬਿਹੰਗਾ ਸੁਧੇ ਗਾ ॥ ੫ ॥ ਸੁਵੈ ॥ ਏਕ ਓਗਸੀ ਹਰਿ ਲ
 ਰੈ ਜਗੈ ਸਿਧ ਕੇ ਸੰਗਾ ॥ ਦੁਤੀ ਘਓਗ ਬਲਾ ਲਗੇ ਹ
 ਨੀ ਸੈਨ ਚਤੁਰੰਗਾ ॥ ੬ ॥ ਸੁਵੈ ॥ ਬਲਾ ਪਾਨ ਲਾਏ
 ਸੁਕ੍ਰਿਪਾਨ ਸੰਘਾਤ ਬਾਜ ਕਗੀ ਰਥ ਪੈਰ ਲਾਅ ॥
 ॥ ਮਾਗਿ ਹੋਲ ਭਜਾਇ ਰੇ ਨਿਪ ਗੋਲ ਕੇ ਮਾਧਿ ਪਾਇ
 ਤ ਬਧੇ ॥ ਏਕ ਕੀ ਏ ਸੁਗਲੀ ਬਿਰਥੀ ਅਗਿ ਏਕ ਨੇਕ
 ਬੁਧਾ ॥ ਇਨ ਪਾਏ ॥ ਗਮਭਨੈ ਸਭ ਸੁਗਨ ਕੇ ਇਹ

ਤਾਂ ਤਿਹਲੀ ਪਰਖਤ ਰਿਖੋ ਯੋ ॥ ੯੭ ॥ ਸਵੰਯ ॥ ਕਵਚ
 ਸਜੇਤ ਨ ਮੈ ਅਤਿ ਕੁਸੁਪਾਨ ਕੇ ਬੀਚ ਕ੍ਰਿਪਾ ਨ ਲੀ
 ਏ ॥ — ਅਭਿਮਾਨ ਸੰਡੇਲ ਤਹੈ ਗਨਭੀਤਰ
 ਅਨੇਕ ਅਨਤਹੈ ਨਹੀਏ ॥ ਅਤਿ ਹੀਰਸੁ ਹੁਕੇ ਬੀਚ
 ਛਕਿਯੋ ਕਬਿਰਾਮ ਕਹੈ ਮਦਪਾਨ ਕੀਏ ਬਲਿਭੰ
 ਵਸੰਧਾਤ ਸੰਤੁ ਛਿਰੈ ਜਮ ਕਾ ਸੰਭਾਨ ਕੁਜੰਧ ਕੀ
 ਏ ॥ ੯੮ ॥ ਸਵੰਯ ॥ ਸੀਸ ਕਟੇ ਅਰਿ ਬੀਰ ਕਿਤੇ ਅਤਿ ਹੀ
 ਮਨਭੀ ਤਰੇ ਪਭੇ ਹੈ ॥ ਕੇਤਨ ਕੇ ਪਦਪਾਨ ਕਟੇ ਅਰਿ ਕੇ
 ਤਨ ਕੇਤਨ ਘਾਇ ਕੇ ਹੈ ॥ ਜੇਖ ਲਵੰਡ ਕਾ ਵਤੈ ਹੈ ਨਿ
 ਜੁਠੈ ਕੇ ਛੰਡਿ ਕੈ ਵਰਿ ਪਰੈ ॥ ਤੀਰਸ ਸੀਰਨ ਬੀਚ ਲਗੇ
 ਭਟਮਾਨੁ ਸੇਹਿ ਸੇਰੁ ਪਰੈ ॥ ੯੯ ॥ ਸਵੰਯ ॥ ਇਤਐ
 ਸੇਹਲਾ ਯੁਧੁ ਜੰਧ ਕੀਯੋ ਉਤਸੀ ਬ੍ਰਜਭੂਖਨ ਕੇ ਪਬ
 ਛਕਿਯੋ ਜੇਭਟ ਸਾਮੁਹਿ ਅਇਗੇਯੋ ਸੇਉ ਏਕੰਧੀ ਬਾਨ
 ਸੋਮਾ ਰਿਗਿਰੇਯੋ ਅੰਗਜਿ ਤਨਿ ਪਸੈਨੁ ਤੇ ਸੁਨਿ ਮੇਖ
 ਬਿਖੇਜ ਮਧਾ ਮਧਠਯੋ ਕਾਨੁ ਪੀਰਧ ਰਿਖਿਯੋ ਚਿਤੈ
 ਭਜਿਗੇ ਜਬਾ ਸੇਖਾ ਮਇਤੋ ਗਨਘਯੋ ॥ ੧੦੦ ॥ ਸਵੰਯ ॥
 ਜੇਭਟ ਲਾਜਭੇ ਅਤਿ ਹੀ ਪ੍ਰਭੁ ਕਰਜਾ ਜਾਨਿ ਕੈ ਕਪਬ
 ਛਕੇ ॥ ਸੰਕਹਿ ਤਿਯਾਗਿ ਅਸੰਕੁਤਿ ਹੈ ਸੁਖ ਜਾਇ ਨ ਮ
 ਨੈ ਕਸਮੁ ਹੈ ॥ ਸਰਗ ਸੀਬਿਜਨ ਘਕਲੈ ਛਿਰਿ ਖੇਚਿ
 ਚਛਾਇ ਕੈ ਬਾਨ ਚਲਾਏ ॥ ਰਾਮਭਨੈ ਬਲਿਵੰਡ ਬਡੇ
 ਸਰਏ ਕਹੀਏ ਕਸੋਮ ਰਿਗਿਰੇਯੋ ॥ ੧੦੧ ॥ ਸਵੰਯ ॥ ਜਗਸਿ

ਧੋਕੇਲਾਹਿਮਾਹਿਯੋ॥ ਭੁਪਤਿਕ ਸੁਬਗਬਓ, ਤਹਿ
 ਯੋਅਬਕਰੈਕਵਨਤੋਪਵਹਿਕਗਾਗਨਮੈਅਜ
 ਜੁਝਹੀਮੇਗੋ॥ ੯੨॥ ਚੌਪਈ॥ ਯੋਚਿਤਿਪਨੁਖਕਗ
 ਹਿਯੋ॥ ਪ੍ਰਭੁਕੇਸੰਗਜੁਝਪਨਿਚਹਿਯੋ॥ ਪਹਿਗਿਯੋਕ
 ਵਚਸਮੁਹੋਧਯੋ॥ ਗਮਭਨੈਮਨਕੋਪਬਛੋ॥ ੯੩॥
 ੧੩॥ ਚੌਪਈ॥ ਜਗਸਿਧਗਨੁਭੁਮਿਮੈਬਨਕਮਨਚ
 ਛਾਇ॥ ਗਮਭਨੈਤਬਕੇਧਕੇਬੋਲਿਯੋਭੋਤਨਇ
 ੯੪॥ ੧੪॥ ਚੌਪਈ॥ ਜੋਬਲਯੋਤਮਮੈਨਰਨਰਨੇਸ
 ਬਧੋਗਖੁਮਹਿਦਿਖੈਯੋਠਛਕਹਮੁਹਿਓਗਨਿਹ
 ਤਮਹਤੋਸਗਤਜਿਨਜੈਯੋ॥ ਕੈਅਬਡਹਿਤਭਿ
 ਗਵਹਸੰਭਾਕਿਸੇਸੰਗਜੁਝਮਚੈਯੋ॥ ਕਹੋਕਪੁ
 ਨਤਜੋਗਨਮੈਬਨਮੈਸੁਖਸੋਬਛਗਾਇਚਰੈਯੋ॥
 ੯੫॥ ੧੫॥ ਚੌਪਈ॥ ਬਿਜਗਜਤਨੈਕਬਿਗਮਭਨੈਓਹਿ
 ਭੁਪਕੇਬੈਨਸੁਨੇਜਬਐਸੋ॥ ਸ੍ਰੀਹਮਿਕਓਗਮੈਰਿ
 ਮਿਸੋਪ੍ਰਗਟੀਪਗਸੇਪ੍ਰਤਪਵਕਤੋਸੋ॥ ਜਿਯੋਮਿਗ
 ਗਜਸਿੰਗਲਕੀਕੁਕਸੁਨੇਬਨਪੁਕਓਠੈਮਨਵੈਸੋ॥
 ਜਿਯੋਮਟਕੀਅਹਿਕੀਬਤੀਖਾਖਟਕੈਖਗਮੈਅਟ
 ਕੈਟਕਜੈਸੋ॥ ੯੬॥ ੧੬॥ ਚੌਪਈ॥ ਕ੍ਰੋਪਿਤਹੈਬਿਜਗਜਇ
 ਤੈਸੁਪਨੇਲਖਿਕੈਤਿਹਬਨਚਲਾਏ॥ ਕੈਯੋਓਤੈ
 ਧਨੁਲੇਤਭਯੋਨਿਰਮਭਨੈਵੋਓਨੈਤਚਏਯੋਜੋਸ
 ਗਅਵਤਤਿਯੋਹਿਓਪਗਸੇਛਿਨਮੈਸਬਕਟਿਗ

੫

ਹੋ॥ ਸ੍ਰਮਿਕੇ ਸਮਝੁ ਪਤਿ ਕੈ ਤਨ ਕੇ ਤਨਿ ਕੰਨ ਹਿਭੇ
 ਰਨ ਪਏ॥ ੧੭੧॥ ਸਵੈ ਯਾ॥ ਇਤ ਯੋ ਨਿਪ ਝੁਝ ਕੈ ਹੋਰਿ
 ਸੋਭਿਤ ਤੇ ਮੁਸਲੀ ਇਕ ਬੈਨ ਸੁਨ ਯੋ॥ ਮਹਿ ਬਿਰਹਿ
 ਦੇ ਤੁ ਮੇਰ ਕਟ ਤੈ ਮਨ ਮੈਂ ਨਹੀਂ ਨਿਕਲ ਜਾਯੋ॥ ਗਿਨਿਧ
 ਕੈ ਕੋ ਜੁਝਿ ਮੈ ਫਿਰਿ ਜਹੁ ਪਰੇ ਲਹਿ ਕੈ ਫਲੁ ਪਾਯੋ॥
 ਤੇ ਤੋ ਬੈਠੇ ਜਾਯੋ ਸੁਨਿ ਭੁਪਤਿ ਕੇ ਹਰਿ ਸੋ ਮਨ ਜੀਤਨ
 ਆਯੋ॥ ੧੭੨॥ ਦੋਹਰਾ॥ ਜਿਹੁ ਸੁਭਟਨ ਬਲ ਲਾਗਤ ਹੈ
 ਤੇ ਸਦਾ ਗਏ ਪਰਾਇ॥ ਕੈਲਾਸਿ ਮਹਿ ਕੈ ਭਾਜਿ ਸਠ ਕੈ ਪਰਿ
 ਹਰਿ ਕੈ ਪਾਇ॥ ੧੭੩॥ ਦੋਹਰਾ॥ ਕਹੁ ਭਯੋ ਮੁਹਿ ਓਹ ਕੈ ਸੁਰ
 ਜੇ ਸੰਗ ਮਾਲਾ ਬੈਠੇ ਮੋਰੇ ਜੀਤ ਬੈਠੇ॥ ਸੁਭਟਨ
 ਕੇ ਕਮਾ॥ ੧੭੪॥ ਸਵੈ ਯਾ॥ ਯੋ ਕਹਿ ਕੈ ਮਨ ਕੈ ਪਭ ਮਿਥੇ
 ਤਬ ਭੁਪ ਝਲੀ ਕਹੁ ਬਨ ਚਲੇ॥ ਲਾਗਤ ਹੀ ਨਟ
 ਸਲ ਭਯੋ ਤਨ ਮੈ ਬਲ ਭੰਡ ਮਹੁ ਦੁਖ ਪਾਯੋ॥ ਮੁਰ
 ਛੁੜੈ ਕਮਿ ਮੰਦਰ ਨ ਬੀਚ ਗਿਥੇ॥ ਤਿਹੁ ਕੋ ਬਿਨੈ ਜਸ
 ਗਾਯੋ॥ ਮਨਹੁ ਬਨ ਭੁਜੰਗ ਡੀਯੋ ਪਨ ਪਾਸ ਬੈਠੇ॥
 ਨ ਤੈ ਬਿਸਰ ਯੋ॥ ੧੭੫॥ ਸਵੈ ਯਾ॥ ਬਹੁ ਹੋਰਿ ਤਚੇਤ
 ਭਯੋ ਬਲੁ ਦੇਵ ਚਿਤੈ॥ ਅਹਿ ਕੈ ਅਤਿ ਕੋ ਪਦ ਛਯੋ
 ॥ ਭਗੀਰਾ ਰਾਹਿ ਕੈ ਕਮੈ ਨਿਪ ਕੈ ਬਧ ਕਰਨ ਤਮਨ
 ਆਯੋ॥ ਪਾਵੀ ਪਾਵੈ ਹੈ ਮਿੰਦਰ ਤੋ ਕਬਿ ਮਕਰੈ
 ਇਹੁ ਭੰਤਿ ਸੁਧੋ ਯੋ॥ ਅਹਿ ਕੀ ਸੀਤ ਜਾਨਿ ਜੇ ਨਹੀਂ ਕਬਿ
 ਰਹਿ ਪਾਯੋ ਨਿਪ ਨੈ ਲਾਖਿ ਯੋ॥ ੧੭੬॥ ਫੁਲ ਆ

ਵਤਰੇਖਿਹਲਾਖੁਪੁਕੇਸੁਭਯੋਤਬੰਧੀਨਿਪੇਕਪਮਈ
 ਯੋਜੁਪਹਿਕੇਸਮੁਹਇਭਯੋਨਿਜਪਨਕਮਨਸੁਤ
 ਨਿਲਈਯੋ॥ਲਿਖਯੋਤੋਤਚਪਲਾਸੀਗਦਸਮੇਕ
 ਹੀਸੋਸੋਉਕਟਿਰਈਯੋ॥ਸੰਤਕੇਮਹਨਕੀਕਗੁਣਇ
 ਹਮਨਹੁਆਸਦੁਕੁਭਈਯੋ॥੨੩॥ਸਵਯਾਕ
 ਟਿਗਦਜਬਐਸੋਰਈਤਬੰਧੀਬਲਛਲਕ੍ਰਿਪ
 ਨਸੰਭਗੀ॥ਧਾਇਲਿਯੋਅਹਿਮਹਨਕਮਨਸੰਕਛੁ
 ਚਿਤਮੈਨਬਿਚਗੀ॥ਬੁਪਨਿਹਮਿਕੈਅਵਤੋਕੋਗ
 ਗਯੋਬਰਖਕਰਿਬੰਨਤਭਗੀ॥ਛਲਰਈਸਤਰ
 ਕਰਿਕੈਕਰਕੀਕਰਵਗਿਤਿਰਕਰਿਤਗੀ॥੨੪॥ਸਦ
 ॥ਛਲਕਟੀਤਰਵਗਿਗਈਕਟਿਐਸੋਹਲਾਖੁ
 ਧੁਸਿਮਮਨਿਹਮਿਯੋਮਹਤੋਬਲਕੈਅਬੰਧੀ
 ਨਿਪਯੋਅਪਨੇਮਨਮੰਝਬਿਚਗਿਯੋਚੰਕਸੰਭ
 ਹਿਮੁਗਰਿਤਬੈਕਗਜੁਪਕੋਤੋਤਚਲਿਯੋਬਲੁਧਰਿ
 ਯੋਗੇਨਿਪਤੁੰਭਿਰਿਮੋਸੰਗਿਅਇਕੋਰਮਭਨੈਇ
 ਮਿਸਿਮਮਪੁਕਾਯੋ॥੨੫॥ਸਵਯਾਯੋਬਤੀਯੋ
 ਗਨਮੈਸੁਨਿਬੁਪਤਿਜੁੰਝਮਚਵਨਸਿਮਮਸੋਅ
 ਯੋਗਸਬਛਾਇਘਨੋਚਿਤਮੈਕਰੇਬਰਸੋਪਨ
 ਤਨਿਚਛੋਯੋਰੀਘਕਵਚਸਜੇਤਨਮੈਕਬਿਕੇ
 ਮਨਮੈਜਸੁਯੋਉਪਜੋਯੋਮਨਹੁਜੁਪਸਮੈਗਿਸਕੈ
 ਰਘਨਥਕੋਉਪਗਵਨਧਯੋ॥੨੬॥ਸਵਯਾਮ

ਵਤਭਿਯੋਨਿਪਸਿਮਾਮਕੇਸਾਮੁਹੇਤੋਪਨਸੀਬ੍ਰਿਜਨਥ
 ਸੰਭਾਗਿਯੋਪਾਵਤਭਿਯੋਇਤਤੋਹਿਸਮੁਹੇਤ੍ਰਸਕਛੁ
 ਚਿਤਮੈਨਚਿਚਗਿਯੋਕਨਪ੍ਰਮਾਨਲੋਤਾਨਿਕਮਾਨਸੁ
 ਬਨਲੈਸਤ੍ਰਕਛੁਤ੍ਰਪੈਮਾਗਿਯੋਖੰਡ੍ਰੇਖੰਡਗਿਯੋਛੇ
 ਤਮੈਮਨਚੰਦਕਹੁਨੈਮਾਗਿਥਿਦਾਗਿਯੋ॥੨੭॥੨੮॥੨੯॥
 ਛੰਤ੍ਰਕਾਟੋਨਿਪੋਕਜਬਹੀਤਬਹੀਮਨਭੁਪਤਿਕੋਪਤ
 ਯੋਹੈਸਿਮਾਮਕੀਓਰਕ੍ਰਿਸਟਿਚਿਤੈਕਰਿਓਗ੍ਰਸਰਸਨ
 ਹਥਲੇਯੋਹੈਜਿਹਸਥੈਚਨਲਾਗਿਯੋਤਹੰਨਹਿਯੋਚਿ
 ਸਕੈਕਰਕੰਪਭੁਯੋਹੈਲੈਧਨਬਾਨਮੁਗਰਿਤਚੈਤਿਹ
 ਚੰਪਚਟਕਿਦੈਕਟਿਦੈਯੋ॥੨੮॥੨੯॥੩੦॥ਬ੍ਰਿਜਗ
 ਜਸਰਸਨਕਾਟਿਦੈਤਬਭੁਪਤਿਕੋਪਕੀਯੋਮਨਮੈ
 ॥ਕਰਵਹਿਸੰਭਾਗਿਮਹਾਬਲੁਧਾਗਿਹੰਕਾਗਿਧਾਗਿਧੁ
 ਕ੍ਰਿਗਨਮੈ॥ਤਹੰਚਲੇਸੰਚਲਕ੍ਰਿਪਾਨਕ੍ਰਿਪਾਨਸੇਯੋ
 ਅਟਕੈਖਟਕੈਰਨਮੈਮਨੋਦ੍ਰਵਨਵਨਲਕੀਲਪ
 ਟੈਚਟਕੈਪਟਕੈਤ੍ਰਿਨਜਿਯੋਬਨਮੈ॥੩੦॥੩੧॥੩੨॥ਪੁ
 ਮਤਘਾਇਲ੍ਹੈਇਕਬੀਗਫਿਗੈਇਕਸ੍ਰੋਤਰੋਭਭ
 ਕੋਭਾਇਕਕਬੀਧਫਿਗੈਬਿਨੁਸੀਸਲਖੇਤਿਹੰਕਾਯਰ
 ਹੈਬਿਲਲਾਤਾ॥ਤਿਜਾਗਿਚਲੇਇਕਮਾਹਵਕੈਇਕ
 ਡੋਲਤਜੁਧਹਿਕੋਗਰਾਤਾ॥ਇਕਪੈਭਟਪ੍ਰੀਬਿਨ
 ਮਨੋਸੇਵਤੈਮਦ੍ਰਾਮਦ੍ਰਮਤੇ॥੩੧॥੩੨॥੩੩॥ਜਰ
 ਵਜੇਮਾਤੈਕੋਪਭੋਗਾਹਿਮਾਯੁਸਿਧੁਜਗਪਹਿਧਵ

॥ ॐ नमो भगवते वासुदेवाय ॥
 बुलावडा बुपति पनलै बत कमान गुमान
 गिं गिं पुं च लवडा ऐकं जी बत के सखी ऐ
 चितु म' बमन' बसन' बसु' प' वडा ॥ ३१ ॥ स' व' ॥
 ॥ ऐकत की बुज कटि रही अगि ऐकत के सिम कटि
 गिं गे जो ज' र' व' ऐकरी ऐ चि मणी पुनि सी ज' रुखी
 ग' क' ती ग' ल' ग' ऐ ॥ ॐ ग' ज' ग' ज' य' न' ब' ॥
 द' ज' य' न' ग' नि बु' म' गि' र' ऐ ॥ ज' गि' न' बु' त'
 पि स' च' सिं ग' ल' न' म' न' त' स' ग' म' न' अ' न'
 ऐ ॥ ३२ ॥ स' व' ॥ ॥ घी म' स' य' गि' क' सी ज' रुखी ग' ॥
 बुप भ' ज' अ' ति क' प' म' ए' गौ ॥ ज' प' चि' ध' म' न' र'
 त' भ' ज' ति' न' की सि ग' गी सु' य' बु' लि' ग' ए' गौ ॥ ॐ
 न' गी' सै' न' ग' ती' प' भ' की सु' प' गी' छ' ॥ ३३ ॥ चि' तु' प' न'
 भ' ए' गौ ॥ बुप ति' म' न' ग' सी' स' न' की' स' ब' सु' ग' न' की'
 सु' ज' ग' ति' ल' ए' गौ ॥ ३४ ॥ स' व' ॥ ॥ छ' ड' र' ऐ' ति'
 न' स' च' क' म' न' ग' म' गि' र' ऐ' म' न' छ' ठ' न' अ' य' ॥ ३५ ॥
 ल' त' य' ऐ' ल' बु' म' प' ग' म' न' र' स' की' य' क' छ' र'
 ड' र' व' ॥ ऐ' क' ज' न' क' र' प' ऐ' न' त' ज' न' ज' स' की'
 य' क' ल' उ' त' स' ए' प' य' ॥ ग' ज' सि' य' स' न' सि' म' र' n'
 चै' ठ' र' स' ग' न' क' ति' प' ति' ॥ व' च' क' ॥ ३६ ॥ स' व'
 ॥ ॥ ज' ब' बु' प' ऐ' त' ग' न' प' म' त' कि' न' त' ब' सी' धि' ॥

ਨਖਕੋਕਪਭਗਿਯੋ॥ ਨਿਪਸਾਮੁੱਜਇਕੋਜੁਏਮਚ
 ਵਤਭਿਯੋਚਿਤਮੈਨਰਤੀਕਰਗਿਯੋ॥ ਜਦੁਨਖਕਸਾ
 ਅਕਏਕੁਨੈ॥ ਨਿਪਕਉਗਲਾਗਿਕੋਭ੍ਰਮਿਪਰਿਯੋ॥
 ਇਮਬੇਰਸੋਬਨਚਛਿਯੋਨਿਪਕਮੈਨਪਨਗਦੁਪ
 ਕੋਪਨਕਾਰੇਯੋ॥ **੨੫॥** **੬੬॥** ਸਹਿਕੈਸਰਸਹਿ
 ਕਉਮੈਨਿਪਸਿਮਾਮੁੱਜਿਕੋਇਕਬਨਲਗਯੋ॥ ਸੁਤ
 ਕੋਇਕਲਗਵਤਭਿਯੋਸਰਸਹੁਕਲਗਤਹੀਰੁਖ
 ਯੋਯੋ॥ ਹੁਇਸੰਭਗਗਿਰੇਈਚਹੈਤਿਹੰਕਰਬਾਮਸ
 ਨਨਠਹਰਯੋ॥ ਤਹੀਸਮੈਚਪਲਾਗਿਤੁਰੰਗਨਿਅ
 ਪਨਿਚਲੋਕੁਰੁਪਾਰਿਖਯੋ॥ **੨੬॥** **੬੭॥** ਭੁਜਾ
 ਪਕਮੈਸਰਬੀਰਬਤਚਡਮਿਯੋਧੀਗਾਸਿਮੰਦ
 ਨਹੰਕਤਮਪਹੀਚਲਿਯੋਲਗਤਬਲਬੀਗ॥
੨੭॥ **੬੮॥** ਸਰਬੀਸਿਮੰਦਨਪੈਨਲਖਿਯੋਬ
 ਲੁਦੇਵਕਹਿਯੋਸਿਮਤਹਿਸੁਨੈਕੈ॥ ਜਿਯੋਰਲਤ
 ਗਜਿਯੋਸਬਹਿਭੈਸੋਤੈਜਿਤਿਯੋਜਸੁਡੰਕਬਜੈ
 ਕੈ॥ ਮੁਛਭਿਯੋਪਤਿਚਉਰਹੰਕੋਕੋਸੰਗਸੁਅ
 ਪਕੋਭੁਪਕਹੈਕੈ॥ ਕੀਟਪਤੰਗਸੁਬਜਨਸੰਗਉ
 ਭਿਯੋਕਛਹਤਪਖਲਗਕੈ॥ **੨੮॥** **੬੯॥**
 ਛੰਡਤਹੰਅਜਹੰਤਹੰਕੋਪਤਿਚਉਰਹੰਕੋਕੋ
 ਸੰਗ॥ ਨਲਗਾਸਿਮਾਨਕੀਬਤਧੋਰਮਨਮੈਸੁਅ
 ਜਨਕੀਚਿਤਤੋਬਤਬਿਰਕਾਗਛਕਹੈਸਬੋਕ

ਬ੍ਰਿਜਨਾਥਕਹੈਕਬਿਰਾਮਇਹੈਜੀਖਮੈਧਗਾਤਿ
 ਛਾਗਿਕੈਅਹਵਸਸਤ੍ਰਸਬੈਸੁਅਬੈਧਨਮਿ
 ਮਕੇਪਾਯਨਪੈਧਗ॥੮੩੫॥੮੩੫॥੮੩੫॥ਜਬੰਹਿਲਾ
 ਯੁਧੁਐਸੇਕਹਿਯੋ॥ਕਧਡੀਠਾਜਾਤਨਚਹਿਯੋ॥ਕਹਿ
 ਯੇਨਿਪਾਤਸਬੈਕਮੰਧਗਿਹੈ॥ਛੰਡੀਹੋਇਗ੍ਰਹਤੋਟਰਿ
 ਹੋ॥੮੪॥ਸਵੈ੨੫॥ਭਾਖਿਬਯੋਨਿਪਕ੍ਰਿਸੁਨਿਕੈਜਦੁ
 ਬੀਗਸੁਬੈਅਤਿਕੇਪਭੈਹੈ॥ਧਾਇਧਰੇਤਜਿਸੰਕਨਸੰ
 ਕਚਿਤੈਅਹਿਕੋਚਿਤਮੈਨਡੈਹੈ॥ਭੁਪਅਯੋਧਨਮੈ
 ਧਨੁਲੈਤਿਹਸੀਸਕੇਟਗਿਰਿਭੁੰਮਿਪਭੈਹੈ॥ਮਾਨਹੁਧੈ
 ਨਪ੍ਰਚੰਡਬੋਹੁਟਿਬੰਲਤੋਗਿਰਿਭੁੰਮਿਭੈਹੈ॥੮੪੧॥
 ਸਵੈ੨੫॥ਸੈਨਸੰਘਰਤਭੁਪਛਿਰੇਭਟਾਨਕੋਅ
 ਖਿਤਰੇਨਹੀਅਨੈ॥ਬਜਾਧਨੇਗਜਬਾਜਨਕੇਸਿਰ
 ਧਾਇਨਲੇਸੰਗਸੁਨਕੇਸਨੇ॥ਅੰਗਬੀਨਕੇਗਬਿਰਭ
 ਬਹੁਭੀਤਿਹਨੇਜੇਉਚੈਨੇ॥ਸੁਰਨਕੇਪ੍ਰਤਿਅੰਗਗਿ
 ਰੇਮਾਨਬੀਜਬੋਯੋਛਿਤਮਾਹਿਕਿਸਨੇ॥੮੪੨॥ਸਵੈ
 ੨੫॥ਇਹੰਭੀਤਿਬਿਰੁਪਨਿਹਰਿਭੈਯੋਮੁਸਲੀਧਰ
 ਸਿਖਾਮਸੁਤੇਜਭਏਹੈ॥ਭਾਖਿਦੋਉਨਿਜਸੁਤਨਕੋਰਿ
 ਪੁਸਾਮੁਹੰਜੁਧਕੇਕਾਜਗਏਹੈ॥ਅਯੁਧੁਲੈਸੁਹਰੀਕ
 ਵਚੀਮਿਸਕੇਸੰਗਧਾਵਕਬੋਖਭਏਹੈ॥ਗਮਭਨੈਇ
 ਮਧਾਵਤਭੇਮਨਕੋਹਰਿਹੈਮ੍ਰਿਗਹੋਰਿਧਏਹੈ॥੮੪੩॥
 ਸਵੈ੨੫॥ਧਨੁਸਾਖਕਲੈਗਿਸਿਭੁਪਾਤਕੇਤਨਧਾਇ

ਕਰੇ ਬਿਜਗ ਜਤ ਬੈ॥ ਪੁਨਿ ਚੋਰੇ ਈ ਬਾਨ ਨੇ ਸੋ ਯਚ
 ਰੇ ਈ ਗਮ ਭਨੇ ਹਨਿ ਚੀਨੇ ਸੋ ਬੈ॥ ਤਿਲ ਕੇ ਟਿਕ ਸਿਖੰਦ ਨ
 ਕਟਿ ਕੀ ਯੋ ਪਾਤੁਕਾ ਟਿਕ ਯੋ ਕਰੇ ਕੋ ਪਾਤੁ ਬੈ॥ ਨਿਪ ਪਿਪਾ
 ਰੇ ਗਰਗ ਹਿਸੇ ਗੋਯੇ ਅਤਿ ਜੰਧ ਭੋਯੇ ਕਾ ਹੋਤੋ ਸੁ ਅਥੈ
 ੫੪੪॥ ਸਵੈ॥ ਪਾਇਨ ਪਾਇ ਕੈ ਭੁਪ ਬਲੀ ਸੁ ਗਰਕ
 ਹੁਤ ਪਾਇ ਹਲੀ ਪਰਭਾ ਮਿਯੋ ਕੋ ਪਹੁਤੋ ਸੁ ਜੇਤੋ ਤੋ ਹਿ
 ਮੈ ਸਬ ਸੁ ਗਨੇ ਕੋ ਸੁ ਪੁਤ ਕੇ ਰਿਖਾ ਮਿਯੋ॥ ਕੁਰਿ ਹਲੀ ਭ
 ਇਠ ਫੇਰੇ ਯੋ ਜਸੁ ਤਾ ਛਬਿ ਕੋ ਕਚਿਰਾ ਮਉ ਚ ਮਿਯੋ॥
 ਚੋਰੇ ਈ ਅਸੁ ਸੁ ਸੁਤ ਸਮੇਤ ਸਕੈ ਸਬ ਹੀ ਰਬ ਚੁਗਨ
 ਡਾ ਮਿਯੋ॥ ੫੪੫॥ ਸਵੈ॥ ਇ ਮਭੁਪ ਗਰਗ ਹਿ ਅਵ
 ਤ ਭਿਯੋ ਉਤ ਲੈ ਕੈ ਗਰਾ ਮੁਸਲੀ ਪਰਧਾਯੋ॥ ਅਥਿਯੋ
 ਪਨ ਬੀਚਰੁ ਹੁਕ ਬਿਰਾਮ ਕਹੈ ਗਨ ਦੁਰ ਮਚੋ ਯੋ॥ ਜੁਧ
 ਕੀ ਯੋ ਬਹੁਤੋ ਪੈਰ ਲੈਨ ਹਿ ਅਪਿਗਿ ਮਿਯੋ ਉਹਿ ਕੋ ਨਗਿ
 ਮਿਯੋ॥ ਅਸੇ ਰਿਝ ਵਤ ਭਿਰੇ ਸੁ ਮਲੇ ਗਨ ਪੀਗਨ ਬੀਰ
 ਨੇ ਕੈ ਰਿਝ ਵੇਯੋ॥ ੫੪੬॥ ਸਵੈ॥ ਹਮਿ ਕੈ ਬੈਠਿ ਹੋਰੇ
 ਉਬੀਰ ਸੰਭਾ ਮਿਉ ਠੈ ਪੁਨਿ ਜੁਧ ਮਚੈ॥ ਗੰਚਨ ਸੰਕਕ
 ਮੈ ਚਤ ਮੈ ਰਿਸੈ ਰੋ ਉਮਰੀ ਮਾਰੇ ਬੁਲਾਵੈ॥ ਜੈ ਸੇਗ
 ਰਵਹ ਕੀ ਬਿਧਿ ਹੋਰੇ ਉਤੈ ਸੇ ਰੋ ਮਰਧਾ ਵਚਲਾ
 ਵੈ॥ ਨੈਕ ਟੈਰਨ ਅਮੈ ਹਰਚੀ ਯੋ ਗਰਾ ਸੰਗ ਵਰ ਬਚੈ
 ੫੪੭॥ ਸਵੈ॥ ਗਮ ਭਨੇ ਅਤਿ ਅਹਵ ਮੈ ਮੁਸਲੀ ਮ
 ਹੁਤੁ ਪਾਤਿ ਕੋ ਪਭੋਰੈ॥ ਅਪੁਸ ਬੀਚਰੁ ਕਰੇ ਉਤਰ

ਚਿੰਤਾ ਬਿਖੇਨ ਹੀ ਨਿਕਰੇ ਹੈ॥ ਭਗੀਰਾ ਗਹਿਰ ਬਨ
 ਮੈਰਾਨੁ ਮੁਤੁ ਤੇ ਨਹਿ ਪੈਗੁ ਟਰੇ॥ ਮਨੁ ਮੱਧਿ ਮਾਧ
 ਨ ਕੇ ਪਲ ਕੇ ਹਿਤ ਕੈ ਬਗਿ ਸਿੰਘ ਅਰੇ॥ ੫੮॥ ਸਵੈ
 ਕਾ ਟਿਗਰ ਬਲ ਦੇਵਦਈ ਤਿਹੁ ਭੂਪਤਿ ਕੀ ਮਾ
 ਬਨ ਨ ਮਾਧਿਯੋ॥ ਪੈਰ ਖਯਾ ਹੀ ਭਿਗਿਯੋ ਮਸੰਗਿ ਸਿਕੈ
 ਅਰਿਕੈ ਇਹੁ ਭੰਤਿ ਪਚਾਯੋ॥ ਯੈ ਕਹਿ ਕੈ ਪੁਨਿ ਬਨ
 ਨ ਮਾਧਿ ਸਾਸਨ ਲੈ ਤਿਹੁ ਗਵਿਹਿ ਭਗਿਯੋ॥ ਦਿਵ ਕਰੈ
 ਉਪ ਮਾਸੁ ਕਰੈ ਜਰਾ ਬੀਰਜਿ॥ ਤੈਸੁ ਬੈਠੈ ਅਰਿਹਰਿ
 ਯੋ॥ ੫੯॥ ਸਵੈ॥ ਕਪਤ ਹੋ ਜਿਹੁ ਤੇ ਸੁਖ ਗਸਾ ਮੇ
 ਸਮੁਤਾ॥ ਇਹੁ ਤੇ ਭੈ ਭੀ ਤਿਯੋ॥ ਸੇਸ ਜਲਾ ਸਦਿ ਨੇਸ
 ਸੇਸ ਸੁਰੇ ਸੁਤੁ ਤੇ ਚਿਤ ਮੈ ਨਹਿ ਚੀਤਿ ਯੋ॥ ਤਾਨੁ ਪਕੈ
 ਸਿਰ ਪੈ ਕਬਿਰਾ ਮਕਰੈ॥ ਇਹੁ ਕਾਲ ਸੇ ਅਬ ਬੀਤਿ
 ਯੋ॥ ਪੰਨਹਿ ਪਾਨਿ ਕੇ ਸਬ ਸੁਚਤ ਲੇ ਭਗਵਨ ਬੈਠੈ
 ਅਰਿਜੀ ਤਿਯੋ॥ ੬੦॥ ਸਵੈ॥ ਬਲਿ ਭੰਗੁ ਗਰਗਹਿ
 ਕੈ ਇਤ ਤੇ ਗਿਸਾ ਬਕਹਿ ਯੋ॥ ਅਰਿਕੈ ਹਰਿਯੋ॥ ਇਹੁ ਪ
 ਨ ਬਚਵਨ ਕੋ ਮਸੰਜ ਮਜਿਯੋ॥ ਭਿਗੈ ਨ ਤਉ ਭ
 ਗਿਯੋ॥ ਪਪਨ ਸਿਖਾ ਮਸ ਬੈਸੰਗ ਜਾਵਦ ਲੈ ਤਜਿ ਯੋ॥
 ਕੈ ਨ ਭੈ ਯਾਵਹਿ॥ ਕਬਿਰਾ ਮਕਰੈ॥ ਮੁਸਲੀ ਇਹੁ ਭੰ
 ਤਿ ਅਬੈ ਇਹੁ ਕੋ ਬਧੀ ਕਾਯੋ॥ ੬੧॥ ਸਵੈ॥ ਸੁਨਿ
 ਭੁਪਤਾ ਲਯੁ ਪਕੀ ਬਤੀਯਾ ਅਪਨੇ ਮਨ ਮੈ ਅਤਿ ਹੀ ਭ
 ਰਪਾਨਿਯੋ॥ ਮਨੁ ਖੁਪਲਾ ਯੈ ਨ ਬਲੀ ਨਿਹੈ ਬਲ

ਰਜਮਰੂਪਪਛਾਨਿਯੋ॥ ਸ੍ਰੀਜਦੁਬੀਰਕੀਓਗਚਿਤੈਤਜਿ
 ਮਭੁਪੁਪਯਨਸੋਲਪਦਾਨਿਯੋ॥ ਮੇਰੀਸਹਾਇਕੋਰੇਖੁ
 ਤੁਜੁਕਬਿਰਮਕਰੈਕਹਿਯੋਇਪਇਪਅਨਿਯੋ॥ ੫੨॥
 ਪਵਣਾ॥ ਕਰੁਨਾਨਿਧਿਦੇਖਿਦਸਾਤਿਹੰਕੀਕਰੁਨਾਮਸਕੇ
 ਚੇਤਬੀਚਬਛੋਯੋਕਿਪਹਿਛੰਡਿਦੇਯੋਹਿਜੁਦੁਪੁ
 ਨਿਨਨਭੀਤਗਨੀਰਬਯੋਯੋ॥ ਬੀਰਮਲਭੁਪਠਛੋਤੈ
 ਤੋਰਕਕਹਿਕੈਇਹੰਬੈਨਸੁਨੇਯੋ॥ ਛੰਡਿਦੈਜੋਹਮੈਜੀ
 ਤਨਅਯੋਹੋਸੋਹਮਜੀਤਿਲੇਯੋਬਿਲਖੇਯੋ॥ ੫੩॥
 ਪਵਣਾ॥ ਇਹੰਛੰਡਿਤਲੀਨਹਿਛੰਡਿਤਤੈਹਿਕਿਹੰਕਜਕ
 ਹੋਯੋਤੁਮਬਨਨਮਹਿਯੋਜੀਤਿਲੇਯੋਤੋਕਾਭਯੋ
 ਮੇਯਾਮਬਭੋਅਹਿਯੋਇਹੰਧੋਖੁਹਮਿਯੋ॥ ਅਛੰਡਰਬੀਹੋ
 ਤਯੋਬਿਰਬੀਅਰੂਪਾਇਗੋਪਧੁਤੋਹੋਉਚਮਿਯੋ॥ ਤੋ
 ਇਸਛੰਡਨਿਕਪਤਿਹੈਤੋਕਾਇਹੰਕਸਬਸੈਨਸੰਧ
 ਮਿਯੋ॥ ੫੪॥ ਦੋਹਰਾ॥ ਸੈਨਬਭੋਸੰਗਸੰਤ੍ਰਕਜੀਤਿਤਹਿ
 ਤਿਹੰਜੀਤਿ॥ ਛੰਡਤੈਤਿਹੰਬਧਤਕੈਇਹੰਬਭਨਕੀ
 ਗੋਤਿ॥ ੫੫॥ ਪਵਣਾ॥ ਪਗਦਈਅਰੂਬੋਗਦਯੋਇਕ
 ਮੇਰਨਦੈਤਿਨਛੰਡਿਦੇਯੋ॥ ਭੁਪਚਿਤੈਹਮਿਕੋਚੇਤ
 ਮੈਅਤਿਹੀਕਰਿਲੰਜਿਤਮੰਨਭਯੋਹੈ॥ ਗੀਵਾਨੇਵਾਏ
 ਮਹਾਦਥਪਾਇਘੋਨਪਛਤਾਇਕੈਧਮਗਯੋਹੈ॥ ਸ੍ਰੀਜ
 ਦਬੀਰਕੋਚਉਦੰਲੇਕਨਮਭਨੈਜਸੁਪੁਰਿਗਹੋਯੋ
 ਹੈ॥ ੫੬॥ ਪਵਣਾ॥ ਤੋਇਸਛੰਡਨਿਤੋਇਸਬਸੈਨੇਯੋ

ਧਨਮੈਪ੍ਰਭੁਐਸੇਹੀਮਾਗਾਬਾਜਪਨੇਗਜਪਤਿਭੇ
 ਕਬਿਰਾਮਭਨੈਬਿਪਤਕਰਿਡੇਗਾਇਕੰਧੀਬਨਲਗੇ
 ਹਰਿਕ੍ਰਿਸਮਧਾਮਸੇਓਤਜਿਦੋਪਧੇਗਾਸੀਜਦੁਬੀਰ
 ਕੀਜੀਤਿਭਈਅਹਿਤਇਸਬਰਨਐਸੇਹੀਭੇ॥੫॥
 ॥੨੦॥ ਦੇਵਨਜੇਓਸਤਤਿਕਰੀਪਛੇਕਹੀਸੁਨਾਇਕ
 ਥਾਸੁਅਗੋਹਾਏਏਕਹਿਓਵਹੀਬਨਾਇ॥੫॥ ਸਵੈ
 ਉਤਹਰਿਕੇਭੁਪਗਯੋਗਿਹਕੋਗਨਜੀਤਿਏਤੋਹਜਿ
 ਗਿਹਅਯੋਮਾਤਪਿਤਕੋਜੁਹਰਕੀਯੋਪੁਨਿਭੁਪਤਿ
 ਕੋਸਥਛੰਤਨਯੋਬਾਹਰਾਇਗੁਨਨਸੁਰਨਰੀ
 ਯੋਤਿਨਯੋਜਸੁਭਾਖਿਸੁਨਯੋਸੀਜਦੁਬੀਰਮਾ
 ਗਨਧੀਰਬੰਡੇਅਹਿਜੀਤਿਭਲੇਜਸੁਪਯੋ॥੫॥
 ੨੧॥ ਅੰਗਜਿਤੀਪੁਰਨਹਿਭਲੀਮਿਲਿਕੈਸਭਮਿ
 ਮਕੀਓਗਨਿਭੇਗਾਭੁਖਨਅੰਗਜਿਤੋਧਨਏਪਦਸੀਜ
 ਦੁਬੀਰਕੇਓਪਰਵਗਾਬੀਰਬੰਡੇਅਹਿਜੀਤਿਭਲੇ
 ਨਯੋਹੰਸਿਕੈਸਬਚੈਨਉਚੈਗਾਸੁਰਹੋਸੇਈਪਰਖਮੈ
 ਕਹਿਯੋਸਬਸੇਕਬਿਰਕਰਿਡੇਗੇ॥੬॥ ਸਵੈ
 ਸਿਕੇਪੁਰਨਹਿਭਿਮੁਗਹਿਸੁਬਤਕਹੈਕਛੁਨੈਨ
 ਚੈਕੈਜੀਤਿਭੇਗਨਧਾਮਹਿਕੋਸੰਗਚੈਗਿਨਕੈਬ
 ਜੰਝਮਚੈਕੈਏਈਸੁਚੈਨਕਹੈਹਰਿਸਤਬਰਮਭਨੈ
 ਕਛੁਸੰਕਨਕੈਕੈਗਾਧਿਕਸਥਯੋਸਪ੍ਰਭੁਜੈਸੇਸੁਤੈ
 ਯੋਸਹਮਓਗਚਿਤੈਕੈ॥੬॥ ਸਵੈ ੨੧॥ ਯੋਜਬਚੈਨਕੈ

ਪ੍ਰਥਮ ਸੇਨ ਤੇਂ ਸੇਕੈ ਬਿਜਨ ਬਨਿ ਹੋਗੇ ॥ ਚੰਦ੍ਰ ਚੰਦ੍ਰ
 ਕੇ ਹਿਤਿ ਨ ਮਨ ਕੈ ਸਬ ਸੇਕ ਸੰਤ ਪਚਿ ਰੰਗੇ ॥ ਪ੍ਰਮੁਖ
 ਕੀ ਤਿਖ ਭੁੰਮਿ ਕੇ ਉਪਗੁੰਮਿ ਗਿਰੀ ਕ ਬਿਰਾਮ ਉਚੇਗੇ ॥
 ਭੋਂਕ ਮਨ ਸਮਨ ਮਨੈ ਰਿਗ ਸਾਖ ਕਯੋ ਬਿਜਨ ਯਕ
 ਮਯੋ ॥ ੬੨ ॥ ਸਵੈ ॥ ਉਤ ਸੰਕਿਤ ਰੂਪਿ ਤਿਖ ਪਾਮ ਗਈਏ
 ਤਬੀਰ ਸਭਾ ਮਾਧਿ ਸਿਖ ਮਾਜੁ ਅਯੋ ॥ ਹੇ ਰਿਕੈ ਸ੍ਰੀ ਬਿਜ
 ਨ ਬਹਿ ਭੁਪਤਿ ਰੇ ਰਿਕੈ ਪਯਨ ਸੀ ਸਲੁ ਚੰਯੋ ॥ ਅਰਗੇ
 ਕ ਬਿਰਾਮ ਭਨੈ ਨਿਪਟੈ ਸ੍ਰੀ ਸਿਧਾ ਸਨ ਤੀਰ ਬੈਠਯੋ ॥ ਬ
 ਰਨੀ ਲੋਗ ਸਾਗੇ ਪਹਿਲਿ ਤਿਹ ਪੇਖਿ ਕੈ ਸ੍ਰੀ ਮਮ ਹ ਸੁਖ
 ਪਯੋ ॥ ੬੩ ॥ ਸਵੈ ॥ ਬਰਨੀ ਕੇ ਸੇ ਸੰਜ ਬਸੁਰ ਛਕੇ
 ਸਬ ਹੀ ਬਲਿ ਭੰਡ ਉਚਿ ਰਿਯੋ ॥ ਸ੍ਰੀ ਬਿਜਨ ਜਸ ਮ
 ਜ ਮੈ ਬਜਨੇ ਗਜ ਗਜਨ ਕੇ ਉਚਿ ਰਿਯੋ ॥ ਯੋ ਬਿਨੁ ਪ੍ਰ
 ਨ ਕੀ ਯੋ ਚਿਨ ਮੈ ਗਿ ਸਕੈ ਜਿਹ ਬਾਨ ਸੁਏ ਕਪੂਰ ਰਿਯੋ ॥ ਬੀ
 ਰਨ ਬੀਚ ਸਮੁਤ ਤਿਯੋ ਸੁਯਲਾ ਯੁਧਿ ਸਿਖ ਮਾਇ ਤੇਰਨ
 ਪਾਇ ॥ ੬੪ ॥ ਸਵੈ ॥ ਸਭ ਬੀਚ ਸ੍ਰੀ ਕ੍ਰਿਸਨੇ ਸੰਯਲੀ
 ਕਹੇ ਪੁਨਿ ਬੈਠਾ ॥ ਮਾ ਤੇ ਹੀ ਮਰਗ ਸੰਛਕੇ ਅਗਨ ਭਏ ਜੁ
 ਗਨੈ ॥ ੬੫ ॥ ਸਵੈ ॥ ਰੀ ਬੇਕਛੁ ਮਖ ਪੀਚੈ ਪਨ ਕ
 ਹਿ ਸੁਗਨੇ ਸੰਇਤ ਬੈਨ ਸੁਨਯੋ ॥ ਜੁ ਏ ਬਿਜੁ ਏ ਮੈ ਪ੍ਰਨਤ
 ਜੈ ਬਿਜੁ ਏ ਬਿਛੰਤਿ ਨੇ ਕੰ ਬਨਿ ਅਯੋ ॥ ਬਰਨੀ ਕੈ ਕ
 ਬਿਰਾਮ ਭਨੈ ਕਛੁ ਕੈ ਹਿ ਤੇ ਭੰਗਾ ਨੇ ਕਰਗਯੋ ॥ ਸਿਖ
 ਮਕ ਹਿ ਯੋ ਚਤੁਰਨ ਨੇ ਸੰਸੁਏ ਹੀ ਸੇ ਕੇ ਰਸ ਦੇਵ ਪਯੋ

Digitized by Panjab Digital Library | www.panjabdigilib.org

ਲੁਦੇਵੇਨ ਮੁਹਵਤੀ ਸੰਗਾ ਸੁਕ ਬਿਰਾਮ ਪੁਰਨ ਭਯੋਤ
 ਬੀਕਥ ਪ੍ਰਸੰਗ ॥ ੩੦ ॥ **ਦੋਹਰਾ** ॥ ਕ੍ਰਿਸਨ ਜੁਧ ਜੋਤਿ ਕਹਿ
 ਯੋ ਅਤਿ ਹੀ ਸੰਗ ਸਨੇ ॥ ਜਿਹ ਲਾਲਚ ਇਹ ਮੈਰ ਚਿਯੋ
 ਮੋਹਿ ਵੈਰੇ ਵਸੇ ॥ ੩੧ ॥ **ਸਵੈਯਾ** ॥ ਹੋਗ ਵਿਹੇ ਸਾਸਿ ਹੋ ਕ
 ਰੁਨ ਨਿਧਿ ਮੇਰੀ ਅਚੈ ਬਿਨ ਤੀ ਸੁਨਿ ਲੀਜੈ ॥ ਐਸ ਨ ਮ
 ਗਤੋ ਤੁ ਮਤੋ ਕਛੁ ਚਹਤੋ ਚਿਤ ਮੈ ਸੋਈ ਕੀਜੈ ॥ ਸਸ
 ਤਨ ਸੋ ਅਤਿ ਹੀ ਗਤੀ ਰਗ ਜੁਝਿ ਮੈ ਕਹਿ ਸਾਂਚੁ ਪਤੀ
 ਜੋ ॥ ਸਤ ਸਹਾਇ ਸਰ ਜਗ ਮਾਇ ਕ੍ਰਿਪਾ ਕਰਿ ਗਮ ਇਹੈ
 ਵਰੁ ਦੀਜੈ ॥ ੩੨ ॥ **ਸਵੈਯਾ** ॥ ਜੇ ਕਛੁ ਇਛੁ ਕਰੈ ਪਨ ਕੀਚ
 ਏਯੋ ਪਨ ਦੇ ਸਨ ਦੇ ਸਤੋ ਅਵੈ ॥ ਐਸ ਬਹਿੰ ਪਨ ਸਿੰਧ
 ਨ ਪੈ ਹੋ ਸਗਨ ਹਿਨੇ ਕਹੀ ਯੋ ਲਲਚ ਵੈ ॥ ਐਸ ਸੁਨੈ ਕਛੁ
 ਜੋਗ ਬਿਖੈ ਕਹਿ ਕੋਨ ਇਤੋ ਤਪ ਕੈਤਨ ਤਵੈ ॥ ਜੁਝਿ ਮ
 ਗਨ ਮੈ ਤਜਿ ਭੈਤੁ ਮਤੋ ਕਥਿ ਗਮ ਇਹੈ ਵਰੁ ਪਵੈ ॥ ੩੩ ॥
ਸਵੈਯਾ ॥ ਪੁਰਿ ਹਿਯੋ ਸਿਗਰੇ ਜਗ ਮੈ ਅਬ ਲੈ ਹਰਿ ਕੋ ਜ
 ਸੁਲੇਸੁ ਸੁਗ ਵੈ ॥ ਸਿੰਧ ਮੁਨੀ ਸੁਰਈ ਸੁਰਬੁ ਮ ਅਜੈ
 ਬਲ ਕੇ ਗੁਨ ਚਿੰਸਾ ਸੁਨ ਵੈ ॥ ਅੰਤ ਪਰ ਸਗਨ ਰਸ
 ਰਸੀ ਸੁਕ ਸੇਸਨ ਅੰਤ ਹਿਯ ਵੈ ॥ ਤੋ ਕਥਿ ਤਨ ਮੈ
 ਕਥਿ ਗਮ ਕਹਿ ਯੋ ਕਹਿ ਕੈ ਕਥਿ ਕੋਨ ਰਿਣ ਵੈ ॥ ੩੪ ॥
ਸਿਤੀ ਸੋ ॥ ਜਪੁ ਪ੍ਰਥਮਾ ॥ ਨਮੁ ॥ ਸਤੁ ॥ ਸਤੁ ॥

ਅਬ ਥਈ ਸਮਗ ਨਿ ਅਵਤਰਾ ਜੋ ਸੁਪ ਕਹਯ
 ਹਿੰਮੀ ਮੁਗਾ ਨਰ ਅਵਤਰ ਭਇਓ ਅਗੁਨਾ ਜਿਹ
 ਜੀਤਿ ਜਗ ਕੇ ਭਟਗਨਾ ॥੧॥ ਪ੍ਰਥਮ ਨਿਵਤ ਕਵਚਨ
 ਸਭ ਮੰਗੇ ਇੰਦੁ ਤਤ ਕੇ ਸੋਕ ਨਿਵੇਗਾ ਬਹੁੰ ਜੁ ਪੁੰਦ੍ਰ
 ਤਨ ਕੀਆ ਗੀਤੋ ਭੁਤ ਭਟ ਬਹੁ ਰੀਆ ॥੨॥ ਬਹੁੰਦੁ
 ਜੋ ਪਨੁ ਮੁਕਤ ਇਓ ਗੀਧੁ ਬਰਾਜ ਬਿਮੁਖ ਠਿਰਿਆ
 ਇਓ ਖੰਡ ਵਬਨ ਪਾਵ ਕਹਿ ਚਰਾਵਾ ਬੁੰਦੇ ਕਪੇ
 ਠੈਨ ਹੀ ਪਵਾ ॥੩॥ ਜੋ ਕਹਿ ਕਥ ਪ੍ਰਸੰਗ ਸੁਨਾਉ ਗੀਥ
 ਬਚਨ ਤੇ ਅਪਿਕ ਡਰਾਉ ਤੇ ਭੋਗੀ ਐਕ ਥਕਹ
 ਈ ॥ ਭੁਲਾ ਦੇਖ ਕ ਬਿਲੇਹ ਬਨਾਈ ॥੪॥ ਕਉ ਗਵਜੀ
 ਤਿਗ ਇਸ ਬ ਅਨੀ ॥ ਭੰਤਿ ਭੰਤਿ ਤਿਤਨ ਮਹਾ ਭਿਮਾ
 ਨੀ ॥ ਕ੍ਰਿਸਨ ਚੰਦ ਕ ਬਹੁ ਕਿਹਿ ਭਇਓ ਜਾਤੋ ਜੈਤ ਪੋ
 ਤ ਕਹੰ ਪਯੋ ॥੫॥ ਗੋਗੇ ਵਭਨੁ ਜਕਹੰ ਮਰਿਓ ਘੋਰ ਭ
 ਯਨ ਅਯੋ ਪਨੁ ਪਾਇਓ ਦੁਗੰਧ ਨੁ ਜੀਤ ਅਤਿ ਬ
 ਲਾ ਪਾਵਤ ਭਏ ਜ ਅਬ ਚਲਾ ॥੬॥ ਕਹੰ ਲਗਕ

ਸਤਕਥਕਹਜਉ॥ ਗ੍ਰੰਥਬੰਦਨਤੇ ਅਧਿਕ ਭਰਉ
॥ ਕਥਾ ਬਿਧਿਕ ਸਕਰੀ ਚਗਾ ਬਈ ਸਮੇ ਅਗੁ
ਨ ਅਵਤਰਾ॥ ॥ ਏ ਤੇ ਸੀ ਬਚਿ ਰਾਵ ਕੇ ਨਾ ਅਵ
ਤਰਾ॥ ॥ ਜੇ ਅਵਤਰਾ ਬਨਨੀ॥ ਸੁਭ ਮਸਤੀ॥

॥੨੨॥

ਅਬ ਚਧ ਅਵਤਰ ਕਥਨੀ॥ ਚੰਪਣਾ॥ ਅਬ
ਸੈ ਗੋਨ ਬੋਧ ਅਵਤਰਾ॥ ਜੈ ਸੁਰਪ ਕਰੰ ਪਰਿ ਭੀ ਮੁਰਾ
॥ ਬੋਧਿ ਧ ਅਵਤਰਾ ਇਹਿ ਕੋ ਨਉ॥ ਜਾ ਕਰਨ ਵਨਗੀ
ਵਨਰਾਂਉ॥ ॥ ਜਾ ਕਰਨ ਵਨ ਬੀ ਵ ਬਖਾਨਾ ਬੋਧ
ਅਵਤਰ ਵਹੀ ਪਹਿ ਚਨਾ॥ ਸਿਲਾ ਸੁਰਪੁਰੁ ਪਤਿਯ
ਨਾ॥ ਕੰਟਕ ਨਜਾ ਹਿ ਕਲੁ ਮਹਿ ਮਨਾ॥ ੨॥ ਚੰਗਾ ਰੁਪ
ਰੇਖਾ ਜਾ ਕਰਨ ਕਛੁ ਅਰੁ ਕਛੁ ਨਹਿਨ ਅਕਗਾ॥ ਸਿਲਾ
ਰੁਪ ਬਸਤਤ ਜਗਤ ਸੋਊ ਬੋਧ ਅਵਤਰਾ॥ ੩॥ ਚੰ
ਸੀ ਬਚਿ ਤਨਟਕ ਗ੍ਰੰਥ ਬੋਧ ਅਵਤਰਾ ਤੇ ਏ
ਮੇ ਅਵਤਰਾ ਸਾਪਾਦੀ॥ ੨੦੭੦॥ ੨੩॥

ਅਬ ਨਿਰਕਲੀ ਕੀ ਚੰਗੇ ਸਮਾ ਅਵਤਰਾ

ਅਬੋਕੋਸੁਪਮਤਿਕਭਿਕੋਕੋਕਥਭਿ
 ਤੁਲਾਇਥਿਚਿਕੋਕੋ। ਚੁਥੇਥੀਸਮੋਕਲਕੀਅਵਤਾ
 ਗਾਤਕਰਕੋਪੁਸੰਗਸੁਪਰਾ। ਭਗਕਿਤੋਤਜਥਧ
 ਰਨੀ। ਪਧਗਸੀਕਛੁਜਤਨਬਰਨੀ। ਭੀਤਤੋਤੋਵ
 ਤਉਤਪਤਾ। ਪੁੰਤਹਿਸੇਜਸੇਤਲੈਮਤਾ। ੨। ਸੁਤਪਿ
 ਤਤਨੰਗਮਤਨਿਸੰਕਾ। ਭਗਨੀਭਰਤਕੁਤਕਹੰਅ
 ਕਾ। ਕੁਤਥਨਤਨਕਰਤਥਿਹਗਾ। ਇਸਤੀਤਜੀਸ
 ਗਲਸੀਸਗ। ੩। ਸੰਕਰਬਰਣਪ੍ਰਜਾਸਭੋਹੋਈ। ਏਕ
 ਗਿਅਤੋਕਰਹਨਕੋਈ। ਅਤਿਥਿਭਚਰਫਸੀਬਰ
 ਨਗੀ। ਪਰਮਗੀਤਿਪ੍ਰੀਤਥਿਸਗੀ। ਘਰਘਰਫੁਰਮ
 ਮਸਿਅਭਈ। ਸਚਕਲਾਸੀਸਕੀਦੁਗਈ। ਜਹੰਤ
 ਹੋਨਲਗੇਉਤਪਤਾ। ਭੋਗਤਪੁਤ੍ਰਸੇਜਚਕਿਮਤਾ।
 ਛੁੰਛਤਸਾਚਨਕਤੁਪ੍ਰਾਇਆ। ਫੁੰਫੁੰਸੰਗਿਸਭੈ
 ਚਿਤੁਲਾਇਆ। ਭਿੰਨਭਿੰਨਗ੍ਰਹਗ੍ਰਹਮਤਹੋਈ। ਸਾ
 ਸਤੀਸਮ੍ਰਿਤਿਛੁਐਨਕੋਈ। ਹਿੰਦਵਕੋਈਨਤੁ
 ਰਕਾਗਹਿਐ। ਭਿੰਨਭਿੰਨਗ੍ਰਹਗ੍ਰਹਮਤੁਗਹਿਐ। ਏਕਏਕ
 ਪੰਥਨਚਲਿਐ। ਏਕਏਕਕੀਬਤਉਥਲਿਐ। ਭਾ
 ਗਕਿਤਧਰਮਬਹੁਐਐ। ਪਰਮਕਰਮਪਰਚਲੈਨੁਕ
 ਐਐ। ਪਰਘਰਮਉਰਮਉਰਮਤੋਹੋਈ। ਏਕਧਰਮ
 ਪਰਚਲੈਨਕੋਈ। ਭਿੰਨਭਿੰਨਪਰਘਰਮ
 ਤੇਕਨਚਲਿਐਕੋਈ। ਪਾਪਪ੍ਰਚੁਗਜਹੰਤਹੰਭਇਓ

[illegible]

੨॥ ਭਿੰਨ ਭਿੰਨ ਮਤਿ ਘੋਰ ਘੋਰ ਕਏ ਕਰ ਲਾਇ ਹੈ॥
 ਐਡ ਬੈਠਿ ਭਿੰਨ ਸਬੈ ਸਿਰ ਕਏ ਕਰ ਨਿਅਾਇ ਹੈ॥
 ਪੁਨਿ ਅਉਰ ਅਉਰ ਨੇਨਕ ਮਤਿ ਮਾਸ ਮਾਸ ਉਚਿ
 ਗੋਰੇ ਵਪਿਤਰ ਨ ਪੀਕੈ ਨਹਿ ਭੁਲਿ ਪੁਜਨ ਜਾਇਗੇ॥
 ੧੮॥ ਵੇਦ ਪੀਰ ਬਿਸਥਿਕੈ ਪ੍ਰਮੇਸ਼ ਅਪਿਕਰਾਇ ਗੇ॥
 ਭਭੰਤ ਭੰਤ ਨੇਨਕ ਜੁਗਿ ਕਏ ਕਉ ਭੁਲਿ ਗੇ॥ ਏਕ ਮਾ
 ਸ ਦੁਮਾਸ ਲੈ ਅਧਮਾਸ ਲੈ ਤਿਚਲਾਇ ਗੇ॥ ਅੰਤੁ
 ਬਧ ਪਾਨ ਜਿਉ ਮਤ ਅਪਹਿ ਮਿਦਿ ਜਾਇ ਗੇ॥ ੧੯॥ ਬੋਰ
 ਐਕ ਤੇ ਬਕੇ ਜਤੁ ਪ੍ਰਿਥੈ ਸਬ ਭਾਇ ਹੈ॥ ਨਿਤ ਅਪ
 ਨੇਤਿ ਭਉਰ ਭੀਤੀ ਜਤੁ ਮਤ ਉਚਿ ਰਹਿ ਹੈ॥ ਮੁਖ ਬੋਰ
 ਅਉਰ ਕਤੇ ਬਕੇ ਕਉ ਏਨਾ ਮਲੈ ਨ ਨਹੈ ਰਹਿ ਗੇ॥ ਕਿਸਹੁ
 ਸੁਕਉ ਗੀ ਪੁੰਨ ਤੇ ਕਬਹੂੰ ਨਹੈ ਜਸ ਲੈ ਰਹਿ ਗੇ॥ ੨੦॥ ਪਾਪਕ
 ਮਮਕੈ ਜਤਿ ਤਹੈ ਧਮ ਮਕਮ ਬਿਸਥਕੈ॥ ਨਹੈ ਰੁ
 ਬਰੇ ਪਤਛੇ ਭਿੰਨ ਲੈ ਪੁਤ੍ਰ ਮਿਤ੍ਰ ਸਾਅਹਿ ਕੈ॥ ਏਕ
 ਨੇਕਉ ਭਾਇ ਹੈ ਮਤ ਭਿੰਨ ਭਿੰਨ ਨਿਰੀ ਨਿਰੀ॥ ਛੇਕਵੈ
 'ਧਮ ਮਮ' ਹਿੰਸ ਬੈਕਲਿ ਕੇ ਵਲੈ ਪ੍ਰਤਣ ਬਿਨ॥ ੨੧॥
 ਏਕ ਰਿਵਾਜ ਲੈ ਕਉ ਮਤ ਵੇਦਿ ਰਿਵਾਜ ਲੈ ਰਹਿ ਗੇ॥
 ॥ ਨਿਪ ਜਿਹ ਕ੍ਰਿਕਰ ਕ੍ਰਿਕਰੈ ਨਤੀ ਸੋਹਿ ਮਿਦਿ ਜਾਇ ਗੇ॥ ਪੁ
 ਨਿ ਅਉਰ ਅਉਰ ਉਚਿ ਰਹਿ ਗੇ॥ ਮਤ ਟੰਗ ਤੰਗ ਤੁਰ ਬਰਿ
 ਨਾ॥ ਧਰੋ ਛੇਕਵੈ ਸਬੈ ਇਕ ਕੇ ਵਲੈ ਕਲਿ ਟੰਬਿਨ॥
 ੨੨॥ ਛੋਰ ਬੰਦ ਜਤਿ ਤਹੈ ਨਗਨਾਹਿ ਨਿਤ ਨੇਕੈ॥ ਪੁਨਿ

੩੬

ਕਹਿ

ਪਾਪਿਯੋ। ਸੁਪਰਮਕਰਮਨੰਭਖੰ ਅਥਰਮਕਰਮ
 ਨਿਭਖੰ। ਸੁਸਪਸੰਕ੍ਰਿਤੰ ਚਿਤੰ ਅਸਪਨਿਭਖੰ
 ਭੁਲੰ॥੨੨॥ ਅਧਰਮਕਰਮਣੇਕ੍ਰਿਤੰ ਸੁਪਰਮਕਰ
 ਮਣੇਤੰ। ਪ੍ਰਤਰਖਬਰਖਣੰਧਨੰਨਕਰਖੰਸਰਬ
 ਤੰਸਿਪੀ॥ ਅਕੰਜਕੰਜਣੇਕ੍ਰਿਤੰਨਿਲੰਜਸਰਬਤੰਦਿ
 ਸੀ॥ ਅਨਰਬਬਰਤੰਭੁਅੰਨਅਰਬਕਥਿਤੰਨਰ
 ॥੨੩॥ ਭਰਨਰਾਜਕਾ॥ ਬਰਨਿਯੰਬਰਨਕੋ। ਛਾਡਿ
 ਹਰਿਸਰਨਕੋ॥੨੪॥ ਛਾਡਿਸਤਸਾਜਕੋ। ਲਾਗਿਯੰਅ
 ਕਜਕੋ॥੨੫॥ ਤਿਅਗਿਯੰਨਮਕੋ। ਲਾਗਿਯੰਕਮਕੋ
 ॥੨੬॥ ਲਾਜਕੋਛੋਰਿਯੰ। ਦਨਮੁਖਮੋਰਿਯੰ॥੨੭॥ ਰ
 ਗਨਰਿਯੰ। ਈਯੰ। ਦੁਸਟਗਤਿਪਾਇਯੰ॥੨੮॥ ਨਰਕ
 ਕੰਜੰਹਿਗੋ। ਅਤਪਛਤੰਹਿਗੋ॥੨੯॥ ਧਰਮਕ
 ਤੰਖੰਹਿਗੋ। ਪਾਪਕਰਿਯੰਹਿਗੋ॥੩੦॥ ਨਰਕਪੁਰਬਾਸਿ
 ਯੋ। ਤ੍ਰਿਸਿਜਮਿਤ੍ਰਸਿਯੋ॥੩੧॥ ਕਮਾਣਾਣਾ ਰਾਛੰ
 ॥ ਅਧਰਮਕਰਮਕੈਯੋ। ਨਭੁਲਿਨਾਮੁਲੈਯੋ। ਕਿਸੁ
 ਨਦਨੁਦੰਹਿਗੋ। ਸੁਸਪਲੁਟਿਲੰਹਿਗੋ॥੩੨॥ ਨਦ
 ਿਛੇਰਿਟੈਕੋ। ਨਦੇਰਿਨੁਨੈਕੋ। ਹਰਿਨਮਕੰਨਲੈ
 ਯੋ। ਬਿਸੇਖਨਰਕਜੈਯੋ॥੩੩॥ ਨਧਰਮਠਾਇਗਤਿਯੋ॥
 ਕਰੈਨਜਉਨਕਹਯੋ। ਨਪ੍ਰੀਤਿਮਤਸੰਗਾ। ਅਧੀਨ
 ਆਪਅੰਗ॥੪੦॥ ਅਭੰਛਭੰਛਭੰਛੋ। ਅਕੰਛਕ
 ਛਕੰਛੋ। ਅਭਖਭਖਭਖੋ। ਕਿਸੁਨਕਾਨਰਖੋ॥੪੧॥

ਅ

੪

ਪ੍ਰਾਪਤਿ ਪ੍ਰਾਪਤਿ ਪ੍ਰਾਪਤਿ ਪ੍ਰਾਪਤਿ ਪ੍ਰਾਪਤਿ
 ਨਕਸ਼ਿ ਪ੍ਰਾਪਤਿ ਪ੍ਰਾਪਤਿ ਪ੍ਰਾਪਤਿ ਪ੍ਰਾਪਤਿ ਪ੍ਰਾਪਤਿ

ਅਧਰਮਕਰਮਕਰਿਹੈ॥ ਨਤਤਮਤਰਹਿਹੈ॥ ਕੁਮ
 ਤਮਤਕੈਹੈ॥ ਸੁਮਤਕੈਨਲੈਹੈ॥ ੪੪॥ ਅਧਰਮਕ
 ਰਮਕੈਹੈ॥ ਸੁਭਰਮਧਰਮਖੁਮੈਹੈ॥ ਸੁਕਲਪਸਫ
 ਸਿਹੈ॥ ਨਿਰਨਨਰਕਬਸਿਹੈ॥ ੪੫॥ ਕੁਕਰਮਕਰਮ
 ਲਗੋ॥ ਸੁਧਰਮਛੰਡਿਭਗੋ॥ ਕਮਤਨਿਤਪਾਪੀ॥ ਬਿ
 ਸਾਸਿਸਰਬਜਾਪੀ॥ ੪੬॥ ਸੁਮਦਮੋਹਮਤੋ॥ ਸੁਕਰ
 ਮਕੇਕੁਪਤੋ॥ ਸੁਕਮਕੇਪਰਚੋ॥ ਉਤਰਿਲਾਜਨ
 ਚੋ॥ ੪੭॥ ਨਗਰਪਾਛੰਡੰ॥ ਨਰਮਕਰਮਕੈਕਰੈ॥ ਬਿ
 ਥਕਥਾਸੁਨੈਗੈ॥ ਕੁਕਰਮਕਰਮਸੋਫਸੋ॥ ਤਿਛ
 ਡਿਧਰਮਵਨਸੋ॥ ੪੮॥ ਪੁਰਾਣਕਥਿਨਪਣੈ॥ ਕੁਰਾਣ
 ਲੈਨਤੇਰਹੈ॥ ਅਧਰਮਕਰਮਕੈਕਰੈ॥ ਸੁਧਰਮਜਸ
 ਤੇਡੈ॥ ੪੯॥ ਧਰਕਿਵਰਣਤਭਈ॥ ਸੁਕਰਮਧਰਮ
 ਕੀਗਈ॥ ਗਿੰਗਿੰਨਠੀਮਤੀ॥ ਚਲੇਕੁਅੰਜਬੰਤ
 ਥੀ॥ ੫੦॥ ਗੁੰਗੁੰਨਏਮਤੀ॥ ਭਏਪਰਨਿਰਈਗਤੀ॥
 ਅਧਰਮਰਜਤਲਈ॥ ਨਿਕਰਿਧਰਮਦੇਸਈ॥
 ਪ੍ਰਬਧਏਕਨਲਗੈ॥ ਸੁਧਰਮੁਧਰਮੁਤੇਭਗੈ॥ ਕੁਕ
 ਰਮਪ੍ਰਚੁਰਿਯੰਜਗੀ॥ ਸੁਕਰਮਪੰਖਕੈਭਗੀ॥ ੫੧॥
 ੫੨॥ ਸੁਕ੍ਰਿਤੰਤਜਿਹੈ॥ ਕ੍ਰਿਤੰਤਜਿਹੈ॥ ੫੩॥ ਭ
 ਰਮਣਭਰਿਹੈ॥ ਜਸਤੇਟਰਿਹੈ॥ ੫੪॥ ਕਰਿਹੈਦੁਕ੍ਰਿਤੀ॥
 ਰਹਿਹੈਅਨਿਖੀ॥ ੫੫॥ ਜਪਿਹੈਅਜਪੀ॥ ਕੁਥਪੇਟਥ
 ਪੀ॥ ੫੬॥ ਸੇਸਾਜੀਛੰਡੰ॥ ਸੁਨੇਦੇਸਦੇਸਮੁਨੈਪਧਰ

ਸਾ ਚੁਨੈ ਜੁ ਠਕੁੰਨ ਸੂਤ ਛੋਰਿ ਧਰਮ ॥ ੫੫ ॥
 ਤੈਥੈ ਪਾਪਨਗੀ ॥ ਮਹਾਪਾਪੀ ਕੁਇ ਧਰਮ ॥ ੫੬ ॥
 ਗੈਨਿ ਤੰਨੁ ਰਖੰ ਸਮਰਥੈ ਤੀ ॥ ਕਰੈ ਪਾਪ ਤੋ ਤੇ ਪਲ ਭਰਿ
 ਜੇਤੀ ॥ ੫੭ ॥ ਨਏ ਨਿਤ ਮੈਂ ਤਉ ਠਹਿਏ ਕਏ ਕੀ ॥ ਕਰੈ ਨਿਤੰਨ
 ਰਖੰ ਅਨੇਕ ਅਨੇਕੀ ॥ ੫੮ ॥ ਪ੍ਰਿਅ ਛੋਰੁ ॥ ਦੁਖ ਦੇ ਰਹੈ ਸੁ
 ਖ ਕਦ ਜੀ ॥ ਨਹੀ ਬੰਦਿ ਜਗ ਬੰਦ ਜੀ ॥ ੫੯ ॥ ਨਹ ਬੇਰ
 ਬਾਕ ਪ੍ਰਮਾਨ ਹੈ ॥ ਮਤ ਭਿੰਨ ਭਿੰਨ ਬਖਾਨੈ ॥ ੬੦ ॥ ਨਹ
 ਗਨਕੈ ਮਤ ਲੋਹਿਗੇ ॥ ਨ ਪ੍ਰਸਾਦ ਦੇਖਨ ਦੇਹਿਗੇ ॥ ੬੧ ॥ ਨਹਿ
 ਏਕ ਮੰਤ੍ਰ ਜਪਿ ਹੈ ॥ ਦਿਨ ਦ੍ਰੈ ਕਥ ਪਨਥ ਪਿਰੈ ॥ ੬੨ ॥
 ਸਹਾਇ ॥ ਕ੍ਰਿਅੰ ਪਾਪ ਟੋਕ ਮੈਂ ॥ ਅਧਮ ਭਗਮਣ
 ਤਸਤਇ ॥ ਕੁਕਰਮ ਕ੍ਰਿਤੰਨ ਦੇਵ ਲੋਕ ਪ੍ਰਪਤੀ ॥ ੬੩ ॥
 ਗਰ ਅਨਰਥ ਅਭਾਸੰ ॥ ਮੁਰਖ ਅਰਥੰਨ ਬੁਝਿਆ ॥
 ਨ ਪ੍ਰਸਾਦ ਬਰਖਣੇ ਪਨਿੰਨ ਚਿਤੰ ਬਸੀ ਖੀ ਬਿਗਟ ਕੀ ॥
 ੬੪ ॥ ਮਰਯੁੰ ਕੁਨਭਿਅਨ ਰਤੰ ਪਰਮੇਂ ਟੋੜਿਆ ॥ ਕੁਕਰ
 ਮਣ ਕਥ ਤੰ ਬਰਿਤ ਲਾਜ ਟੋੜਾਤੰ ਨਹੀ ॥ ੬੫ ॥ ਸਜਿ
 ਯੰ ਕੁਤਿ ਸਤੰ ਕਰਮੰ ਭਜੰਤ ਨਿਲਾਜ ॥ ਕੁਵਰਤੰ ਨਿਤ ਪ੍ਰ
 ਤੀ ਕ੍ਰਿਤੰ ਤੇ ਪਰਮ ਕਰਮੇਂ ਟੋੜਾ ਮਗਤੰ ॥ ੬੬ ॥ ਚੰਦ੍ਰਾ
 ਰੀਖੰ ॥ ਕ੍ਰਿਤੰ ਨਿਤੰ ਕਹਿੰ ॥ ਸੁਕ੍ਰਿਤੰ ਨ ਸਹੈਂ ਅਧ
 ਓਧ ਨਹ ਚਿੰ ॥ ਚੋਮਾ ਨਿਹੈ ਨ ਬੇਰੀ ॥ ਸਮੁਤਿ ਕਤੇਬੰ ਲੋ
 ਕਲਾ ਜਿਤ ਜਿੰਨ ਚੋਮਾ ਚੀਨੈਂ ਨ ਬਾਨੀ ਸੁਭਦਰਵਾਨੀ

ਅ

ਕਰਮ

ਮਦਿਯੰ

੩

ਪਾਪਕਰਮਰਤੁ ਐਯੈ ॥ ਯੁਗਵੇਦਨਮਨੈਭਲਨਬ
 ਥਨੈਅੰਤਨਰਕਮਹਿਜੈ ॥ ੬੦ ॥ ਜਪਿਹੈਨਭਵਨੀ
 ਅਕਥਕਹਨੀਪਾਪਕਰਮਰਤੁ ਐਯੈ ॥ ਮਨਿਹੈਨਰੇ
 ਵੰਮਲਾਖਅਭੇਦੁਕ੍ਰਿਤਮੁਨਿਵਸੈਸੋ ॥ ਨਿਹੈ
 ਨਬਤਿਪਗਿਤਿਅਗਤਿਧਰਮਨਕਰਮਉਰਾਸੀ ॥ ਜ
 ਨਹੈਬ੍ਰਾਤੰਅਧਕਅਗਾਤੰਅੰਤਨਰਕਕੇਥਾਸੀ ॥
 ੬੧ ॥ ਨਿਤੇਨਵਮਤਿਕਹਿਹੈਹਿਨਿਨਸਹਿਹੈਪ੍ਰਭੁਕ
 ਨਮੁਨਲੈਯੈ ॥ ਸੁਤਿਸਿਮੁਤਿਨਮਨੈਤਜਤਕੁਗਨੈ
 ਅੰਗਹੀਪੈਰਥਤੈਯੈ ॥ ਪਗਿਤਿਅਗਸਾਚੇਮਤਿਕੇ
 ਕਚੇਨਿਜੁਤਿਅਗਮਨੁਨਕਰਹੈ ॥ ਮਨਹੈਨਏਕੁਪੁ
 ਜਮਨੇਕਅੰਤਿਨਰਕਿਮਹਿਪਸਿਹੈ ॥ ੬੨ ॥ ਪਾਹਣ
 ਪੁਜੈਹੈਏਕਨ ॥ ਧੈਹੈਮਤਿਕੇਅਧਕਅਧੇਗਾਅ
 ਮ੍ਰਿਤਕੋਤਜਹੈਬਿਖਕਹੰਭਜਹੈਮਾਨਹਿਕਹੰਹਿਸ
 ਵੇਗਾਛਕਟਪ੍ਰਮਣਿਗਤਕ੍ਰਿਤਬਿਨਮਤਿਕਹੈ
 ਕਹਛਲਪੈਯੈ ॥ ਥੰਧੇਮ੍ਰਿਤੁਸਲੈਜਹਿਉਤਲੈ
 ਅੰਤਅਧੇਗਤਜੈਹੈ ॥ ੬੩ ॥ ਏਕਾਕਰ ॥ ਕਹਿਹੈਨਿ
 ਤਿਅਨਰਥਨਹੀਇਕਅਰਥਕਮੈਯੈ ॥ ਨਹੀਲੈਹੈ
 ਹਰਿਨਮੁਰਾਨੁਕਹੁਨਦੈਯੈ ॥ ਨਿਤਇਕਮਤਿਤਜਿਹੈ
 ਇਕਮਤਿਨਿਤਿਉਚੈਹੈ ॥ ੬੪ ॥ ਅਣਕਥੰਦਾ ॥ ਨਿ
 ਤਿਇਕਮਤਿਉਠੈਮਿਦੈਹੈਇਕਮਦਿਪਾਧਰਮਕਰਮ
 ਹਰਿਗਇਓਭਈਬਸੁਧਾਅਉਹੈਗਾ ॥ ਐਯਧਰਮਭਰ

ਮੇਕੋਗਇਓਪਾਪਪ੍ਰਚੁਰਿਓਜਤੰਤੰ॥੭੩॥ਸਿਸਟਿ
 ਇਸਟਿਤਜਿਰੀਨਕਗਤਿਅਗਿਸਟਿਪੁਸਦੁਸਬਾ॥
 ਬਿਸਟਿਮਿਸਟਿਤੇਮਿਟਿਭੁਏਪਾਪਿਸਟਿਭੁਸਟਤ
 ਬਾ॥ਇਕਇਕਨਿਰੈਇਕਇਕਨਿਰੈਇਕਇਕਹਸ
 ਚਲੈ॥੭੪॥ਤਜੀਅਨਕਾਨਜਹਨਕਹੁਨਹੀਮਾਨਹਿ॥
 ਤਤਮਤਕੀਨਿਰਨੀਚਉਚਹਿਸਮਜਾਨਹਿ॥ਧਰਮ
 ਭਰਮੇਕੋਗਇਓਭੁਈਇਕਬਗਟਿਪ੍ਰਜਾਸਬਾ॥੭੫॥ਪ੍ਰ
 ਤਤੰ॥ਕਾਰਹੈਪਾਪਅਨੇਕਨਏਕਧਰਮਕਰਹੈਨਗਾ॥
 ਖਸਟਕਮਕੇਧਰਮਪਰਣਧਗਾਨਹੁਸੁਕ੍ਰਤੁਕਮੈ
 ਹੈਅਧੋਗਤਜੈਗੈ॥ਅਮਸਲੋਕਨਜੈਹੈਬਗਾ॥੭੬॥ਧ
 ਰਮਨਕਹਿਹੈਏਕਅਨੇਕਪਾਪਕੈਹੈਸਬਾਲਾਜਥੇ
 ਚਿਤਿਹਫਿਰੈਸਕਲਾਧਗਾਪਾਪਕਿਹੈਵਹੁਗਤਿ
 ਪੈਹੈਪਾਪਮੁਰਜੈਹੈਨਤਗਾ॥੭੭॥ਚਉਗਠਉਰ
 ਨਵਮਤਿਚਲੈਉਰਧਰਮਕੋਰਉਗਾਸੁਕ੍ਰਤਜਪੰਤ
 ਹੁਗਗਈਪਾਪਭਇਓਸਿਮਿਉਗਾ॥੭੮॥ਨਵਪਦੰ
 ਚੰ॥ਜਤੰਤਤੰਕਰਨਲਗੇਸਬਪਾਪਨਿ॥ਧਰਮਕਰ
 ਮਤਜਿਕਹਿਹਜਾਪਨਿ॥ਪਾਪਨੇਕੋਸੁਕਰਤਿਸਬਬੰ
 ਰਨਾ॥ਭਰਤੁਪੁਪਦੀਪਸਿਰਿਚੰਦਨਾ॥੭੯॥ਜਤੰਤਤੰਧ
 ਰਮਕਰਮਤਜਿਭਾਜਤਿ॥ਉਠਿਉਠਿਪਾਪਕਰਮਕੋਲਾ
 ਗਤਾ॥ਜਤੰਤਤੰਧੀਧਰਮਗਤਿਲੋਪੀਪਾਪਹਿਲਗੀ
 ਚਉਗਨੀਓਪੀ॥੮੦॥ਭਾਜਿਓਧਰਮਭਰਮਤਜਿਅਪ

ਸ

ਨਾ ਜਾਨਕੁ ਤੇ ਲਖਾਇਹੁ ਸੁਪਨਾ ॥ ਸਚ ਸੰਸਾਰ
 ਜੀਤੀ ਅਪਨੀ ॥ ਮੰਤ੍ਰ ਕੁ ਮੰਤ੍ਰ ਲਗੇ ਸਿਲਿ ਜਪ
 ਨਿ ॥ ੧ ॥ ਚਹੁ ਦਿਸਿ ਘੋਰ ਪ੍ਰਚੁਰ ਭਇਓ ਪਾਪਾ ॥ ਕਉ
 ਨ ਜਾਪ ਸਕੈ ਹਿਜ ਪਾਪਾ ॥ ਪਾਪ ਕ੍ਰਿਆ ਸਭ ਜਾਚਿ ਲਗ
 ਈ ॥ ਧਰਮ ਕ੍ਰਿਆ ਯਾ ਜਗਤੋਂ ਹੀ ॥ ੨ ॥ ਅਜਿਹਾ
 ਰੂਪਾ ਜਹੰ ਤਹੰ ਅਧਰਮ ਉਪਜੀਆ ॥ ਜਾਨਕ ਧ
 ਰਮ ਪੰਥ ਕਰਿ ਰਜੀਆ ॥ ਡੋਲਤ ਜਹੰ ਤਹੰ ਪੁਰਖ ਅ
 ਪਣ ਨਿ ॥ ਲਗਤ ਕਤਹੀ ਧਰਮ ਕੇ ਰਵਨਾ ॥ ੩ ॥
 ਅਰਥ ਛਾਡਿ ਅਨਰਥ ਬਤਾਵਤੀ ॥ ਧਰਮ ਕਰਮ
 ਚਿਤਿ ਏਕ ਨ ਲੇਆਵਤੀ ॥ ਕਰਮ ਧਰਮ ਕੀ ਕ੍ਰਿਆ
 ਭੁਲਾਵਤੀ ॥ ਜਹੰ ਤਹੰ ਅਰਿਸਟਿ ਭੁਲਾਵਤੀ
 ॥ ੪ ॥ ਕਤਕ ਛੋਰਾ ॥ ਧਰਮ ਨ ਕਹੀ ॥ ਪੁਨਿ ਨ ਉਚ
 ਹੀ ॥ ਧਰਮ ਘਰਿ ਡੋਲੈ ॥ ਜਲਹਿ ਚਿਹੋ ਲੈ ॥ ੫ ॥ ਲਹੈ
 ਨ ਅਰਥੀ ॥ ਕਹੈ ਅਨਰਥੀ ॥ ਬਚਨ ਨ ਸਚੈ ॥ ਮਤਿ
 ਕਰਿ ਕਚੈ ॥ ੬ ॥ ਪਗਤਿ ਅਰਥੈ ॥ ਘਰਿ ਘਰਿ ਨ ਚੈ
 ॥ ਜਹੰ ਤਹੰ ਡੋਲੈ ॥ ਹਿਰਾ ਹਿਥੋ ਲੈ ॥ ੭ ॥ ਧਨ ਨ ਹੀ ਛੋ
 ਗੈ ॥ ਨਿਸਿ ਘਰਿ ਛੋਗੈ ॥ ਗਹਿ ਬਹੁ ਮਠ ਅਤਿ ॥ ਨਰਕ ਹੀ
 ਡਰੈ ਅਤਿ ॥ ੮ ॥ ਅਸੁ ਦੁਰਕਰਿ ਮੀ ॥ ਭੁਟਿ ਜਗ ਧਰਮ
 ॥ ਮਤਿ ਪਿਤਭਗਮੈ ॥ ਧਰਤ ਨ ਘਰਿ ਮੈ ॥ ੯ ॥ ਸਿਖ ਮੁਖ
 ਮੈ ॥ ਭ੍ਰਿਨ ਭ੍ਰਿਨ ਛੋਗੈ ॥ ਤਜਤਿ ਅਭਤਾ ॥ ਬਿਸਰੈ ਕ
 ਰਤਾ ॥ ੧੦ ॥ ਨਵਨ ਵਕਰ ਮੀ ॥ ਬਢਿ ਗਹਿ ਚੰਭ ਮੀ ॥ ਸ

ਬਜਗਪਾਪੀ॥ਕਹੂਨਜਾਪੀ॥੯੧॥ਪਦਮਾਵਤੀਛੁੰਦਾ॥
 ਦੇਖੀਅਤਸਬਪਾਪੀ॥ਨਹੈਭਰਿਜਾਪੀ॥ਤਦੇਪਮ
 ਹਰਿਸਠਾਨੈ॥੯੨॥ਦੇਪਮਹਾਬਰਕਹਤ॥ਅਤਿਬਿਭ
 ਰਥੀਪਰਾਤੈ॥ਆਭਾਰੀਦੇਵਿਪਿਤ੍ਰੀਨਹੀਮਾਨੈ॥ਤਦਿ
 ਪਮਹਾਬਰਕਹਤਧਰਮਧਰਪਾਪਕਰਮਅਧਕਈ
 ਆਧਿਗਾਧਿਗਸਭਆਖੈ॥ਪ੍ਰਧਨਹੀਭਾਖੈਦੇਹਪਿਸ
 ਟਰਕ੍ਰਿਗਾਰੀ॥੯੩॥ਦੇਖੀਅਤਾਬਿਨਕਰਮੰਚਜਕੁ
 ਲਧਰਮੰਤਦਪਕਹਤਸੁਮਾਨਸਾ॥ਅਤਰਤਲੋਭੰ
 ਤਸਛੋਭੰਲੋਕਸਗਲਭਲਜਾਨਸਾ॥ਤਦਪਬਿਨ
 ਤਤਿਰਲਤਬੁਰੀਮਤਿਲੋਭਮੇਹਬਸਿਭਾਈ॥ਪਿ
 ਤਮਾਤਨਮੈ॥ਕਛੂਨਜਨੈਲੈ॥ਘਰਲਤੇਗਾਰੀ॥੯੪॥
 ਦੇਖੀਅਤਜੇਧਰਮੀਤੇਭਏਅਕਰਮੀਤਦਪਕਹਤ
 ਹਮਤਾ॥ਅਤਬਸਿਨਾਹੀਅਬਗਤਭਾਰੀਜਾਨਤਸਕ
 ਲਬਿਨਜਤਾ॥ਤਦਪਨਮਨਤਲੁਮਤਪ੍ਰਠਾਨਤਮਤਾ॥
 ਗਤਕੇਕਾਏ॥ਜਿਹਤਿਘਰਠੇਲਤਭਲੇਨਬੋਲਤਿ
 ਭੋਗਲਾਜਤਜਨਾਏ॥੯੫॥ਕਿਲਕਾਛੰਦਾਪਾਪ
 ਕਰੈਨਿਤਪ੍ਰਤਪਨੇ॥ਜਨਦੇਖਨਕੇਤਰਲੁਧਬਨੇ॥
 ਗਛੋਰਭਬੋਗਤਧਰਮਨਕੀ॥ਸੁਜਹਾਂਤੰਪ੍ਰਾਪਕ੍ਰਿ
 ਆਪੁਹੀ॥੯੬॥ਸੰਗਲਏਛਿਰੈਪਾਪਨਹੀ॥ਤਜਭਾ
 ਵਿਆਜਗਾਜਾਪਨਕੀ॥ਦਿਵਿਪਿਤ੍ਰਨਪਾਵਕਮਾਨ
 ਹੀ॥ਸਭਆਪਨਤੇਪਟਜਾਨਹੀ॥੯੭॥ਅਧਭਾ

॥

ਛੰਦਾ) ॥ ਭੁਜਿਓ ਸੁਪਰਮੀ ॥ ਪ੍ਰਭੁ ਰਿਓ ਕੁਕਰਮੀ
 ਜਹਤਹ ਜਹਨਾ ॥ ਤਜ ਭਾਜ ਆਨਾ ॥ ੯੧ ॥ ਨਿਤ ਪ੍ਰ
 ਅਨਰਥਾ ॥ ਕਰਹੈ ਸਮਰਥਾ ॥ ਉਠ ਭਾਜ ਪਰਮਾ ॥
 ਸੀਰੀ ਸੁਕਰਮਾ ॥ ੯੨ ॥ ਕਰਹੈ ਕੁਕਰਮਾ ॥ ਤਜ ਸੁ
 ਚਾਰਾ ॥ ਕੁਈ ਕ੍ਰਿਆ ਅਉਰਾ ॥ ਸਭ ਠੇਹਰੇ ॥ ੯੩ ॥
 ਨਹੀ ਕਰਤ ਸੀਰੀ ॥ ਪ੍ਰਗਤਿ ਅੰਠੀ ਗਾ ॥ ਕਰ ਸੁਤਾ ॥
 ਜੇਹੈ ਅਜੇਗਾ ॥ ੧੦੦ ॥ ਤਜ ਲਾਜ ਭਾਜਾ ॥ ਸੁੰਜਤ ਸਾ
 ਜਾ ॥ ਪਟ ਚਲਾ ਪਰਮਾ ॥ ਬਢਿਓ ਅਪਰਮਾ ॥ ੧੦੧ ॥
 ਕ੍ਰਿਤ ਕੁਨਾਰਾ ॥ ਤਜ ਪਰਮਾ ॥ ਬਢਿ ਗਓ ਭਾ
 ਭਾਜੀਤ ਪਰਮਾ ॥ ੧੦੨ ॥ ਦੇਸ ਨ ਬਿਦੇਸਾ ॥ ਪਾਪੀ ਨਿਰੋ
 ਧਰਮੀ ਨ ਕੋਈ ॥ ਪਾਪ ਅਤਿ ਹੋਈ ॥ ੧੦੩ ॥ ਸਾਧੂ ਸ
 ਸਾ ॥ ਜਹਤਹ ਉਦਾਸਾ ॥ ਪਾਪੀ ਨ ਰਾਜਾ ॥ ਗ੍ਰਿਹ ਸਰ
 ਜਾ ॥ ੧੦੪ ॥ ਹਰਿ ਗੀਤਾ ਛੰਦਾ) ॥ ਸਬ ਦੇਹ ਰਿ
 ਰਸਿ ਖਰਤਰ ਨਰ ਪਾਪ ਕਰਮ ਭਏ ਭਨੇ ॥ ਉਠ ਭਾਜ
 ਮਸਭ ਪਰਮਾ ॥ ਚਮਕਤ ਦਾ ਮਨ ਸੇ ਮਨੀ ॥ ਕਿਧੈ
 ਭਯਭਟ ਸਮਾਜ ਸੁੰਜਤ ਜੀਤ ਪੈ ਬਖਸ਼ ਪੁਖਲੀ ॥ ਕਿਧੈ
 ਕੁਛ ਕੁਤ ਜੇਭ ਜੇ ਅਰੁ ਅਉਰ ਅਉਰ ਕ੍ਰਿਆ ਬਲੀ ॥
 ਪਾ ॥ ਨਿਪ ਦੇਸ ਅਸੇ ਸਬਿ ਦੇਸ ਜਹਤਹ ਪਾਪ ਕਰਮ ਸੈ
 ਲਗੇ ॥ ਨਰ ਲਾਜ ਛਾਡ ਨਿਲਾਸ ਹੋਏ ਫਿਰੈ ਪਰਮ ਕਰਮ
 ਸਭੈ ਭਗੋ ॥ ਕਿਧੈ ਸੁਦਰ ਜਹਤਹ ਸਰਬ ਮਹਿ ਮਹਰ ਸ
 ਪਾਇ ਪ੍ਰਹਰ ਖੈ ॥ ਕਿਧੈ ਚੋਰ ਛਾਡਿ ਅਚਰ ਕੋ ਗਹਿ
 ਬਢਿ ਬਾਛਾ ਕ੍ਰਿਪਾ ॥ ੧੦੬

ਜੀਰਫ਼ਾਂ।

ਦੇਖਿ ਅਥੈ ਬਹੁ ਪਾਪ ਕਰਮ ਕਰਤੈ ਸੁਸਬੈ ॥ ੧ ॥
 ੧੧੧ ਪਤਿ ਮੰਨਨ ਨਰਕੁੰ ਦੇਖਿ ਪਗੈ ਕਛੁ ਚੁਪਿ ਬ
 ਲਾਬ ਚਨਉ ਚਰਕੈ ਗੈ ਨਰਨਾ ਨਿਏ ਕਨਕੇ ਕਮ
 ਤੀ ਨਿਤਿ ਅਨਰਥ ਗਤਿ ਗਨਗ ਨਿਤ ਗਤੈ ॥ ੧੧੨ ॥
 ਮਸਕ ਪਛੈ ੧੧੩ ਹਿਤ ਸੰਗ ਕੁਨਾਗ ਨਿ ਅਤਿ ਬਿਭ
 ਚਗ ਨਿਜਿ ਨੁਕੇ ਐਸ ਪ੍ਰਕਾਸ ਬਡ ਕੁਲ ਜਰਿ ਪੁ
 ਪਜੀ ਬਹੁ ਛਿ ਬਿਗਸੀ ਤੋਂ ਰਿਪਾ ਪ੍ਰਿਯਾ ਬਿਭਚ
 ਗਾਚਿਤ ਬਹੁ ਚਿਤ ਨਕੁ ਸਮਾ ਬਿਚਿਤ ਨ ਸੁੰਦਰ
 ਰੂਪ ਅਪਾਗਾ ਕਿਧੈ ਦੇਵ ਲੋਕ ਤਜਿ ਸੁਫਲਿ ਸੁੰਦਰ
 ਉਪਜੀ ਬਿਬਿ ਪਰਕਾਸ ॥ ੧੧੩ ॥ ਹੀਤ ਅਤਿ ਹੁਮ
 ਨ ਸਕਛੁ ਨ ਜਾਨਿ ਸਿਨਹਰਿ ਅਰੁ ਬਟ ਪਾਗ ਕਛੁ
 ਸਾਸਤਨ ਮਾਨਤ ਸਿਮ੍ਰਿਤੁ ਜਾਨਤ ਬੋਲਤ ਕੁਛੁ
 ਪਿਪ੍ਰਕਾ ਕੁਸਟਿਤ ਤੇ ਅੰਗ ਨਗਲਿਤ ਕੁੰਗਨ
 ਅਲਪ ਅਜੋਗਿ ਯਾ ਅਛਿੰਜਾ ਕਿਧੈ ਨਰਕ ਛੋਰਿ
 ਵਤੋ ਮਹਾ ਪ੍ਰਸੰਨ ਲਤ ਪ੍ਰਿਥੀ ਨਿਲੋਜ ॥ ੧੧੪ ॥
 ੧੧੫ ਸੰਕਰ ਬਰਨ ਪ੍ਰਜਾ ਭਈ ਪਰਮ ਨਕਤੁੰ ਹੁਨ
 ॥ ਪਪ੍ਰ ਚੁੰਗ ਜਾਤ ਯੋ ਭਈ ਪਰਮ ਕੀਰਨ ॥ ੧੧੫ ॥
 ਸੰਕਰ ਬਰਨ ਪ੍ਰਜਾ ਭਈ ਇਕ ਬ੍ਰਹਮਨ ਕੇਇ ਸ
 ਕਲਾ ਸੁਤ ਪ੍ਰਪਤ ਭੇਰਈ ਵਕੈ ਸੋਹੈ ॥ ੧੧੬ ॥
 ਸੋਹਣਾ ਪਰਮ ਨਕਤੁੰ ਹੁਨ ਪਪ੍ਰ ਚੁੰਗ ਜਾਮੈ ਪਰ
 ॥ ਪਰਮ ਸਬਨ ਬਿਸਰਨ ਪਪ੍ਰ ਕੰਠ ਸਬ ਜਗ ਕਿਧੈ

ਕਲ੍ਹਗੰਗ ਚੜ੍ਹੇ ਅਸੰਤਗਤ ਕਵਨ ਬਿਧਿ ਬੰ
 ਚਿਹਾਗ ਗੁਣੇਕ ਹਿੰਗਤ ਬਛੁਟਿ ਚੋਕਲਿ ਕਲ
 ਤੇ **॥ ੧੨੦ ॥** ਜਾਂਤੰਤੰ ਬਛਪ ਪਕ ਕਰਮ
 ॥ ਜਗਤੋ ਘਟ ਪਰਮ ਕਰਮ **॥ ੧੨੧ ॥** ਪਪ ਪ੍ਰਚੁਰ
 ਜੰਤੰਤੰ ਜਗਤ ਯੋ ਪਖਨ ਧਰਿ ਪਰਮ ਉਡਿਗ ਯੋ
॥ ੧੨੨ ॥ ਨਈਨਈ ਚੋਨ ਲਗੀ ਨਿਤਿ ਬਤਾ ਜੰਤੰਤੰ
 ਬਛਿ ਚੋਲੋ ਉਤ ਪਤਾ **॥ ੧੨੩ ॥** ਸਭ ਜਗ ਚਲਤ
 ਐਹੀ ਕਰਮ ਜੰਤੰਤੰ ਘਟਿਗਿ ਯੋ ਪਰਤੋ ਪਰਮ
॥ ੧੨੪ ॥ ਮੁਖ ਚੋਲੋ ਯਾ ਜੰਤੰਤੰ ਦੇਖੀ ਯਤਾ ਤੰਤੰ
 ਚੰਪੇਖੀ ਯਤਾ ਸਕਲ ਕਰਮੀ ਕਉਨੰ ਹਿ ਪਰਮੀ
॥ ੧੨੫ ॥ ਜੰਤੰਤੰ ਗੁਨੀ ਯਤਾ ਤੰਤੰਤੰ ਸੁਨੀ ਯਤਾ
 ਸਭ ਜਗ ਪਾਪੀ ਕਉਨੰ ਨਾਪੀ **॥ ੧੨੬ ॥** ਸਕਲ ਅ
 ਕਰਮੀ ਭਜਿਗਿ ਯੋ ਪਰਮੀ ਜਗਿ ਮਨੁ ਸੁਨੀ ਯਤਾ
 ਹੋਮ ਨਗੁਨੀ ਯਤਾ **॥ ੧੨੭ ॥** ਸਕਲ ਕਰਮੀ ਜਗ
 ਨੰ ਹਿ ਪਰਮੀ ਕਉਨੰ ਪੁਜ ਕਉਨੰ ਅਮਰਾ ਕਉਨੰ ਸੁ
 ਤਿ ਪੁਨੀ ਸੀ ਮੁਤ ਚਰਾ ਕਉਨੰ ਮੰ ਕਉਨੰ ਰਨੀ ਕ
 ਉਨੰ ਮੰ ਜਮਨੰ ਹਿ ਸਨਨੰ **॥ ੧੨੮ ॥** ਕਉਨੰ ਰਗ ਚਕ
 ਉਨੰ ਬੇਰੀ ਕਉਨੰ ਨਿਵ ਜਨ ਕਉਨੰ ਕਤੇਬੀ ਕਉਨੰ ਤਸ
 ਬੀ ਕਉਨੰ ਮਲਾ ਕਉਨੰ ਨੰ ਮੰ ਕਉਨੰ ਨੁਲਾ **॥ ੧੨੯ ॥**
 ਐਹੀ ਕਰਮ ਐਹੀ ਪਰਮੀ ਐਹੀ ਭਵ ਐਹੀ
 ਕਰਮੀ ਐਹੀ ਹੀ ਤ ਐਹੀ ਚਰਾ ਐਹੀ ਹੀ ਤੰ

ਅੰਤਰਿਭੰਡ

ਐਂਗਰਿਅਰਾ ॥੧੨੪॥ ਐਂਗਰਿਭੰਡਿਐਂਗਰਿਭ
ਸੜੀ॥ ਐਂਗਰਿਭੰਡੀ॥ ਐਂਗਰਿਅਸੜੀ॥ ਐਂਗਰਿਭੰਡੀ
ਤਐਂਗਰਿਭੰਡੀ॥ ਐਂਗਰਿਭੰਡੀ॥ ਐਂਗਰਿਭੰਡੀ॥
॥੧੨੫॥ ਅਤਿਸਾਧੁਅਤਿਗਾ॥ ਕਰਨਲਗੇਰੁ
ਕਾਜਾਪਾਪਤ੍ਰਿਦੇਸ਼ਿਭੰਡੀ॥ ਕਰਤਧਰਮਕੀਰ
ਨਿ॥ ॥੧੨੬॥ ਅਤਿਕੁਚਲਾਅਤਿਕੁਗਾਅਤਿਪ
ਪਿਸਟਕੁਭੰਡੀ॥ ਭਿਰਨੰਤਿਰਤਪਲਾਪਿ॥ ਕਰਤ
ਅਧਰਮਹਿਸਾਈ॥ ॥੧੨੭॥ ਅਤਿਪਾਪਿਸਟਅ
ਜਾਨਾ॥ ਕਰਤਧਰਮਕੀਰਨਾ॥ ਮਨਤਜੰਤਨਤੰਤ
॥ ਜਾਪਤੋਕੇਈਨਮੰਤ॥ ॥੧੨੮॥ ਜਤੰਤਹੰਬਫਲ
ਧਰਮਾ॥ ਧਰਮਭੰਡਕਰਿਭੰਡਮਾ॥ ਨਵਨਵਕ੍ਰਿ
ਭਈ॥ ਦੁਰਮਤਿਭੰਡੀ॥ ॥੧੨੯॥ ਕੰਡੀਭੰਡੀ
ਨਏਨਏਮੰਗਚਲੇਜਗਮੇਚਫਾਅਧਰਮਾ॥ ਰਾਜ
ਪ੍ਰਜਾਸਥੈਲਗੇਜਤੰਤਹੰਕਰਨਕੁਕਰਮਾ॥ ਜਤੰਤ
ਹੰਕਰਨਕੁਕਰਮਪ੍ਰਜਾਗਾ॥ ਨਰਨਗੀ॥ ਧਰਮ
ਪੰਖਕਰਿਭੰਡਪਾਪਕੀਕ੍ਰਿਅਥਿਥੰਗੀ॥ ॥੧੩੦॥ ਧ
ਰਮਲੇਪਜਗਤੋਭਏਪਾਪਪ੍ਰਗਟਬਪੁਕੀਨਾ॥ ਉਚ
ਨੀਚਰਾਜਾਪ੍ਰਜਾਕ੍ਰਿਅਅਧਰਮਕੀਰਨੀਨਾ॥ ਕ੍ਰਿਅ
ਪਾਪਕੀਰਨੀਨਰਿਨਰੰਕਅਰੁਗਾ॥ ਪਾਪਪ੍ਰਚਰ
ਬਪੁਕੀਨੁਧਰਮਧਰਿਪੰਖਨਭਾਜਾ॥ ॥੧੩੧॥ ਪਾਪ
ਕੰਤਧਰਾਭਈਪਲਨਸਕਤਠਹਰਾਇ॥ ਕਾਲਪੁ

ਮੁਖਕੋਪਿਯਾਨਪਰਿਗੋਵਤਭਈਬਨਇਗੋਵਤਭ
 ਈਬਨਇਪਾਪਭਗਨਭਗਿਧਗਨੀ॥ਮਹਾਪੁਰਖਕੇ
 ਤੀਰਥਹੁਤਚਿਪਿਜਤਨਬਗਨੀ॥੨੫॥ਮ-੮॥
 ਕਰਿਕੇਪ੍ਰਥਮਸੋਮਪਥਹੁਗਿਚਿਰਾਪ੍ਰਥਵੀਕਗੀ॥ਮ
 ਹਪੁਰਖਚਿਨੋਗਭਗਹਗਨਬਸੁਪਨਿਮਿਤ ੧੩੫॥
 ਨਰਗੀਅਛੰਦਾਦੀਨਨਕੀਗਛਨਮਿਤਕਰਿਹੈਅ
 ਪਉਪਾਇ॥ਪਰਮਪੁਰਖਪਾਵਨਸਰਾਅਪੁਪ੍ਰਗਟਿ
 ਹੈਅਇਆਪੁਪ੍ਰਗਟਿਹੈਅਇਰੀਨਗਛਕੇਕਰਨਾ॥
 ਅਵਤਰੀਸਅਵਤਰਪਰਕੇਭਗਉਤਨ॥੩੬॥
 ਕਲਿਜੁਗਕੇਅੰਤਹਸਮੈਸਤਿਜੁਗਲਗਤਅਦਿ
 ਰੀਨਨਕੀਗਛਲਏਪਰਿਹੈਪੁਪਾਨਹਿਰੀਨਨ
 ਕੀਗਛਰਬਕਣਹਿਕਵਤਕਕਰਿਭਗੀ॥ਸਤਨਕੇ
 ਨਸਰਬਸੁਮਨਿਅਵਤਰਅਵਤਰੀ॥੩੭॥੧੩॥
 ਆਪਾਪਸਮੁਖਚਿਨਸਨਕੋਕਲਾਕੀਅਵਤਰਕ
 ਰਵਹਿਗੇ॥੩੮॥ਕਛੰਤੁਰੰਗਸਪਛਬਡੋਕਰਕਾਛਿ
 ਕ੍ਰਿਪਨਕਪਾ॥੩੯॥ਨਿਕਸੋਜਿਮਿਕੇਹਰਿਪਰਕਠ
 ਤੋਤਮਿਸੋਭਦਿ॥੪੦॥ਪਾਵਹਿਗੇ॥ਭਲਭਗਤ
 ਪਾਇਹੰਸੰਭਲਕੇਹਗਿਜੁਗਮੰਦਰਅਵਹਿਗੇ॥੪੧॥
 ਰੂਪਅਨੁਪਸਰੂਪਮਹਲਖਿਦੇਵਅਦੇਵਲ
 ਜਾਵਹਿਗੇ॥ਅਗਿਮਹਿਸੁਪਰਿਕੈਟਸਿਧਪਨੇਬਹੁੰਕ
 ਲਿਧਮਚਲਵਹਿਗੇ॥ਸਰਸਪੁਉਬਹਿਲੈਹੈ

ਭੁਲਾਏ ਤੇ ਗੰਗਾ ਦੇ ਪਾਣੀ ਅਸੀਂ ਪਾਣੀ ਦੇ ਹਿੰਗੇ

ਕਰੈ ਦੁਖ ਅੰਤ ਨ ਲਗਨ ਪਾਵਹਿ ਗੋ ॥ ਭੁਲਾਏ
 ਭੁਲਾਏ ਸੰਭਲ ਕੇ ਹਰਿ ਜੂਹਿ ਮੰਦਰ ਅਵਹਿੰਗੇ ॥
 ॥੧੮੨॥ ਰਾਨਵ ਮਾਰਿ ਅਪਰ ਬਡੇ ਗਨੀ ਤਿਨਿ ਸਾ
 ਨ ਬਜਾਵਹਿ ਗੋ ॥ ਖਲਾਟ ਰਿਹਾ ਕਰੇ ਗੋ ਕਿਤੇ ਕਥਿ
 ਕੀ ਕਲਿ ਕਿਤਿ ਬਢਾਵਹਿ ਗੋ ॥ ਪ੍ਰਗਟੇ ਜਿ ਤੰਗੀ ਤਿ
 ਤਧ ਮੁਦ ਮਾਲਾ ਖਿਪਤ ਖਪੁੰਜ ਪਰਾਵਹਿ ਗੋ ॥ ਭੁ
 ਲਾਭ ਗਭ ਭੁਲਾਏ ਸੰਭਲ ਕੇ ਹਰਿ ਜੂਹਿ ਮੰਦਰ
 ਅਵਹਿੰਗੇ ॥੧੮੩॥ ਛੀਨ ਮਹਾਰਿਜੀ ਦੀ ਨਰ ਸਾਥ
 ਖਿਰੀ ਨਰ ਮਾਲਾ ਹਿਸਾਵਹਿ ਗੋ ॥ ਖਗ ਕਾਢਿ ਅ
 ਭੰਗ ਨਿਸੰਗ ਹਰਿ ਗਨ ਗਤੁ ਗਨ ਰਾਵਹਿੰਗੇ ॥
 ਪੁਜੀ ਤਿ ਅਜੀਤ ਅਭੀਤ ਬਡੇ ਅਵਨੀ ਪਸੈ
 ਜਸੁ ਗਾਵਹਿੰਗੇ ॥ ਭੁਲਾਭ ਗਭ ਭੁਲਾਏ ਸੰਭਲ
 ਕੇ ਹਰਿ ਜੂਹਿ ਮੰਦਰ ਅਵਹਿੰਗੇ ॥੧੮੪॥ ਸੋ ਸਸੁ
 ਸਗਨੇ ਸਮੇ ਸਨਿ ਸੇ ਸਭ ਲੇਜਾ ਗਾਵਹਿੰਗੇ ॥
 ਗਨ ਭੂਤ ਪਰੇਤ ਪਿਸਾਚ ਪ੍ਰਯੋਗ ਅਮਰ ਨੀਲ
 ਸੁਨਾਵਹਿੰਗੇ ॥ ਨਰ ਨਰ ਵਤੁ ॥ ਨਰ ਜਥੇ ਸੁ
 ਥੀਨ ਪ੍ਰਥੀਨ ਬਜਾਵਹਿੰਗੇ ॥ ਭੁਲਾਭ ਗਭ ਭੁਲਾਏ
 ਸੰਭਲ ਕੇ ਹਰਿ ਜੂਹਿ ਮੰਦਰ ਅਵਹਿੰਗੇ ॥੧੮੫॥
 ਤਲਾ ਮੁਦ ਗਮੁ ਚੰਗ ਉਪਗਮੁ ਗੰਗੇ ਨਰ ਬੁਨ
 ਵਹਿੰਗੇ ॥ ਗਨ ਦੰਦ ਭੇਦ ਲਨ ਘੋਰ ਘਨੀ ਸੁਨਿ
 ਤੁਸਥੈ ਮੁਗਛਾਵਹਿੰਗੇ ॥ ਭੁਲਾਭ ਗਭ ਭੁਲਾਏ

ਭਲਕੇਹਰਿਜੁਹਰਿਮੰਦਰਆਵਹਿਗੋ ॥੧੪੬॥ ਤੀ
 ਕੁਛੰਗਕਮਨਸੁਰੰਗਦੁਰੰਗਨਿਖੰਗਸੁਹਵਹਿਗੋ॥
 ਬਰਛੀਅਰੁਚੈਰਖਬਨਪੁਜਪਟਬਤਲਗੋਛ
 ਹਵਹਿਗੋ॥ ਗਨਜੰਛੁਤੁਜੰਗਮਕਿੰਨਰੀਸੰਧਪ੍ਰ
 ਸਿੰਧਸਭੈਜਸਗਵਹਿਗੋ॥ ਭਲਭਗਭਯਾਇਹੰਸ
 ਭਲਕੇਹਰਿਜੁਹਰਿਮੰਦਰਆਵਹਿਗੋ ॥੧੪੭॥ ਕੋਚ
 ਕ੍ਰਿਪਾਨਕਟਰਕਮਨਸੁਰੰਗਨਖੰਗਛਕਵਹਿਗੋ॥
 ਬਰਛੀਅਰੁਚਲਗਰਪਰਸੋਕਸੁਲਤਿਸੁ
 ਲਭੁਮਵਹਿਗੋ॥ ਅਤਿਕੁੰਧਿਤਧ੍ਰੁੰਗਨਮੁਰਧ
 ਨਮੰਸਰਥਿਘਪ੍ਰਯੋਘਚਲਵਹਿਗੋ॥ ਭਲਭ
 ਗਭਯਾਇਹੰਸਭਲਕੇਹਰਿਜੁਹਰਿਮੰਦਰਆਵ
 ਹਿਗੋ॥੧੪੮॥ ਤੇਜਪ੍ਰਚੰਡਅਖੰਡਮਹਾਛਬਿਤੁੰਜ
 ਨਦੇਖਿਪਰਵਹਿਗੋ॥ ਜਿਮਿਪੈਨਪ੍ਰਚੰਡਬਹੋਪਤੁ
 ਅਸਮਅਪਨਹੀਓਤਿਜਵਹਿਗੋ॥ ਬਰਿਹੈਜਿਤ
 ਹੀਤਿਤਧਰਮਰਸਕੁੰਧਪਨਛੰਦਤਪਵਹਿਗੋ
 ॥ ਭਲਭਗਭਯਾਇਹੰਸਭਲਕੇਹਰਿਜੁਹਰਿਮੰਦਰ
 ਆਵਹਿਗੋ॥੧੪੯॥ ਛੁਟਤਬਨਕਮਨਨਕੇਰਨ
 ਛਡਿਤੰਤਹਵਹਿਗੋ॥ ਗਨਬੀਗਬਿਤਲਕਰ
 ਲਪੁਰੰਗਨਮੁਰਧਨਮੰਧਿਸੁਹਵਹਿਗੋ॥ ਗਨਸਿੰਧਪ੍ਰਸਿੰਧ
 ਸਮਿੰਧਸੈਨਕਰਛਇਕੋਕ੍ਰਿਤਸੁਨਵਹਿਗੋ॥ ਭਲਭ
 ਗਭਯਾਇਹੰਸਭਲਕੇਹਰਿਜੁਹਰਿਮੰਦਰਆਵਹਿਗੋ

॥ ५० ॥ ਰੂਪ ਅਨੁਪਸਰੂਪ ਮਹਾ ਅੰਗ ਦੇਖਿ ਅਨੰਗ
 ਲਾਜਾ ਵੰਹਿਗੇ ॥ ਭਵ ਭੂਤ ਭਵਿਖ ਭਵਨ ਸਦਾ
 ਸਭ ਠੰਗ ਸਭੈ ਠੰਗਾ ਵੰਹਿਗੇ ॥ ਭੂ ਅਭਾਸ ਅਪਮਾਨ
 ਵਸਨੈ ਕੋ ਕਲਿ ਕੀ ਅਵਤਾਰ ਕਰਵੰਹਿਗੇ ॥ ਭਲ
 ਭਾਗ ਭਾਇਹੰ ਸੰਭਲ ਕੇਹਿ ਜੁਗਿ ਮੰਦਰ ਅ
 ਵੰਹਿਗੇ ॥ ੫੧ ॥ ਭੂ ਮਿਕੋ ਭਾਉ ਤੰਬ ਭੇਬ ਭਰਿ
 ਅਛ ਬਡੀ ਛਾਬਿ ਪਵੰਹਿਗੇ ॥ ਖਲਵਾਹਿ ਜੁਗ
 ਰਬ ਹਿਅ ਹਠੀ ਘਨ ਘੋਖ ਨ ਜਿਯੰ ਘਰਾਵ
 ਹਿਗੇ ॥ ਕਲਿ ਨਾਰ ਭੂਤ ਪਿਸਾਚ ਪੀਤ ਘੋਖ
 ਧਰਿ ਸੁਨ ਵੰਹਿਗੇ ॥ ਭਲ ਭਾਗ ਭਾਇਹੰ ਸੰ
 ਭਲ ਕੇਹਿ ਜੁਗਿ ਮੰਦਰ ਅਵੰਹਿਗੇ ॥ ੫੨ ॥
 ਮਿਕਿ ਪਾਨ ਜੁਗ ਬਡੇ ਰਨ ਮਾਧਿ ਮੰਦਰ ਬਿਪਦ
 ਹਿਗੇ ॥ ਧਰੁ ਲੁਥ ਪਲੁਥ ਬਿਥਾਧਿ ਘਨੀ ਘਨਕ
 ਘਟ ਜਿਯੰ ਘਰਾਵੰਹਿਗੇ ॥ ਚਤੁਰਨ ਨਰੁ ਰੁਚ
 ਰਚਰ ਜੇਜਾ ਮੰਦਰ ਨਿਰੰਦਰ ਸੁਨ ਵੰਹਿਗੇ ॥ ਭਲ
 ਗਭਾਇਹੰ ਸੰਭਲ ਕੇਹਿ ਜੁਗਿ ਮੰਦਰ ਅਵ
 ਹਿਗੇ ॥ ੫੩ ॥ ਰਾਮ ਪ੍ਰਮਾਤਉ ਚਾਨ ਪ੍ਰਜਾ ਲਖਿ ਦੇਵ
 ਅਦੇਵਤ ਸਾਵੰਹਿਗੇ ॥ ਕਲਗੀ ਗਜਗਾਹਰਾ
 ਬਰਛੀ ਗਹਿ ਪਾਨ ਕ੍ਰਿਪਾਨ ਭ੍ਰਮਾ ਵੰਹਿਗੇ ॥ ਜਗਪਾ
 ਪਸ੍ਰਮੁਹ ਬਿਨਾਸਨੈ ਕੋ ਕਲਿ ਕੀ ਕਲਿ ਧਰਮ ਚ
 ਲਾ ਵੰਹਿਗੇ ॥ ਭਲ ਭਾਗ ਭਾਇਹੰ ਸੰਭਲ ਕੇਹਿ

ਜੁਹਿਮੰਦਰਾਵਹਿਗੇ : ਪਨਕ੍ਰਿਪਨਅ
 ਜਨਭੁਜਾਨੁਪਮਾਨਰਿਖਾਵਹਿਗੇ॥ਪ੍ਰਤਿਮਾ
 ਨਸੁਜਨਅਜਨਪ੍ਰਭਾਲਖਿਥੈਮਥਿਵਨਲ
 ਜਵਹਿਗੇ॥ਗਨਭੁਤਪਿਸਾਚਪੇਤਪਗੀਮਿਥਿਜੀ
 ਤਿਕੇਗੀਤਗਵਹਿਗੇ॥ਭਲਭਗਭਖਾਇਹੰਸ
 ਭਲਕੇਹਗਿਜੁਹਿਮੰਦਰਾਵਹਿਗੇ : ਬਾਜ
 ਤਤੰਕਮਤੰਕਮਮੈਨਗਤੁਗੰਗਨਚਵਹਿਗੇ॥ਕ
 ਸਿਥਾਨਕਮਾਨਗਰਬਰਛੀਕਸੁਲਤਿਸੁਲਭੁ
 ਮਵਹਿਗੇ॥ਗਨਰੇਵਮਰੇਵਪਿਸਾਚਪਗੰਗਨਰੇ
 ਖਿਸਤੈਹਸਵਹਿਗੇ॥ਭਲਭਗਭਖਾਇਹੰਸਤ
 ਲਕੇਹਗਿਜੁਹਿਮੰਦਰਾਵਹਿਗੇ : ੧੫੨੧
 ਸਹਸਜਿਹੁਪੀਸਬਤਟਭੁਪੀਅਤਿਛ
 ਥਿਸੰਤੀਮੁਨਿਗਨੇਲੇਤੀ॥੧੫੨੨॥ਕਰਿਅਹਿ
 ਪਰਮੀਪਰਹਰਿਕਰਮੀ॥ਘਰਘਰਬੀਗੀਪਰਹਰਿ
 ਪੀਗੀ॥੧੫੨੩॥ਜਲਥਲਪਪੀਪਰਹਰਿਜਪੀਜਹੰ
 ਜਹੰਦੇਖਾਤਹੰਤਹੰਪੇਖਾ : ਘਰਘਰਪੇਖਾਰ
 ਮਰਲੇਖਾਕਹੁੰਨਅਸਗਾਕਹੁੰਨਰਚਾ : ੧੫੨੪
 ਸਥਰੇਸਰਜਾਨਿਤਪ੍ਰਤਕੁਕਜਾਨਹਿੰਤਨਿਯਾ
 ਈਜਹੰਤਹੰਅਨਿਯਾਇ : ੧੫੨੫॥ਸਥਦੇਸਥਫਲ
 ਜਹਤਕੁਕਚਾਲਾਜਹਤਹਅਨਰਥਾਜਹਿ
 ਤੇਤਅਰਥਾ॥੧੫੨੬॥

ਮਧਕਾਰਛੰਦ

ਛਿਤਤਈਸੁਰਾਕਿਤਕਰਤਛੁਰਾਤਹੰਬਿਪ੍ਰੇ
 ਕਾਜਿਹੰਗਨਅਨੇਕ ਨਿ
 ਤਜਪਤਬਿਪ੍ਰੇਬੀਪ੍ਰਚੰਗਾਜਿਹੰਕੀਨਕੁਮ੍ਹੇਲ
 ਚਨਤੁਖੰਗਾਜਿਹੰਕੀਨਰੇਵਰੇਬੀਸਹਇਜਿਹੰ
 ਲੀਨਹੁਕਰੈਬਚਾਇ ॥੧੮॥ ਜਿਹੰਤੇਮੁਭ
 ਨੈਸੁੰਭਬੀਗਾਜਿਨੁਜੀਤਿਏਕੀਨੁਫਕੀਗਾਤਿ
 ਨਗਹੀਸਗਨਜਗਮਾਤਜਾਇਤਿਹੰਕੀਅਸਚੰ
 ਡਿਕਾਰੇਵਗਇ ॥੧੯॥ ਤਿਹੰਜਪਤਹੈਨਰਿਨਾਰ
 ਜਉਰਗਾਜਿਹੰਨਿਯੋਹੈਸਿਰਨਬਾਸਵਗਾਗਿਹੰ
 ਤੀਤਸੁਇਸਤੀਕੁਚਗਾਤਿਹੰਗਹਿਯੋਨਹਿਦਿਨਇ
 ਕਨਿਹੰਗਿ ॥੨੦॥ ਕਿਹੰਕਾਜਮੁਕੁ
 ਸੇਵੰਤਰੇਵਿਕਿਹੰਤੇਤਤਸੁਬੁਲਤਅਭੰਦ
 ॥ਕਿਹੰਕਾਨਵਪਿਕੇਪਗਪਰੰਤਾਕਿਮਿਜਾਨਿਬੁ
 ਫਿਰੇਜਖਗਿਰੰਤਾ॥੨੧॥ ਕਿਹੰਕਾਜਮੁਖਭੰਦ
 ਜਪਤਜਪਾਨਹਿਡਰਤੰਨਕੋਥਪਤੰਥਪਾਕਹਿ
 ਤੰਪੁਕਾਗਿਜਾਸਮੀਪਾਰੈਹੈਨਿਕਾਗਿਤੁਹੋਬੀਪਿਰੇ
 ਪ ॥੨੨॥ ਨਹਿਲਖਤਹਿਬੁਮਕੁਨਗਿ॥੨੩॥
 ਰਬਅਨਿਲਾਨੈਵਤਗਾਸੁਰਸਮਸਤਨਾਸਰਬੰ
 ਤਾਕਲਿਕੀਵਤਕਰਬੇਮਚੇਤ ॥੨੪॥ ਹਿਤਾ
 ਨਿਤਸੁਹਟਕਿਯੋਕੁਨਗਿ॥ਨਹਿਲੇਗਤਸੁਬੁਲੇਤ
 ਤਗਾਤਬਕੁਡੀਨਗਿਚਿਤੋਸਥਾਨਿਸੰਭਲਲੇਸ

ਕੰਨਕਰੀਆਨਿ॥੧੧॥ਪੁਜੰਤਰੇਵਿਚੀਨ੍ਹੇਰਿਖ
 ਥਿਅਤਿਹੰਗਹੋਕਪਕਰਿਸੁਰਗਇ॥ਗਹਿਤਾਹਿਅ
 ਥਿਕਰੀਨੀਸੁਜਾਇਕੈਹੰਨਤੋਤਿਕੈਜਪੁਨਮਾਇ
 ੧੧੫॥ਤਿਹੰਬਾਪਿਅੰਖਿਮੁਸਕੈਚੜ੍ਹਾਇ॥ਕਰ
 ਲੀਨਕਾਢਿਅਸਿਕੈਨਚਾਇ॥ਜਬਲਗੇਦੇਨ
 ਤਿਹੰਤੇਗਤਾਨਾਤਬਕਿਯੋਕਲੋਕਬਿਪ੍ਰਿਯਾਨ
 ੧੧੬॥ਜਬਕਿਯੋਚਿਤਮੈਬਿੱਪ੍ਰਿਯਾਨਾਤਿਹੰ
 ਦੀਨਰਗਸਤਬਕਲਾਨਾਨਹਿਕਰੋਚਿਤਚਿ
 ਤਮੰਝਏਕਾਤਵਹੇਤਸੰਤਹਨਿਹੈਅਨੇਕ
 ਤਬਪਰਿਸੁੰਕਭੋਹਮੰਝਗਾਉਪਜਿਯੋਸੁਆਨਿ
 ਕਲਕੀਵਤਗਾਤਵੀਪ੍ਰਮਾਨਕਰਅਸਿਉਤੰਗਾ॥
 ਤਮਕੰਛਾਝੁਛਤਾਜੀਸੁਰਗਾ॥੧੧੭॥ਜੀਸਰਖੰਡੋਛ
 ਵੰਜੇਨਰਸੁੰਗੀਧਗਾਧੀਅੰਨਚੇਜਾਨਫਿਰ
 ਗੀਵਜੇਪੁੰਧੁਗਾਗਰਾਤਿਸੁਲਾਨਿਖੰਗੀਝੁਲਾ
 ਨਬੈਰਖਾਸਾਵਨਜਾਨੁਉਮੰਗੀਘਟਾਡਰਵਨੀ
 ੧੧੮॥ਬਨੇਅੰਗਭੁਜੰਗੀਸਾਵਲਸੋਹਨੇ॥ਤੈ
 ਮੈਓਥਉਤੰਗੀਖੰਡਧੁਹਿਅੰਨਾਤਾਜੀਭੰਗਪਿਲ
 ਗੀਛਲਾਪਈਅੰਨਾਭੰਗੀਜਾਨੁਭੰਗੀਨਚੇਰ
 ਇਗੀ॥੧੧੯॥ਬੰਜੇਨਰਸੁੰਗੀਅਨੀਅੰਜੁੰਦੀਅ
 ਪੈਰਧਾਧਵੰਗੀਛੰਜੰਗੀਕੋ॥ਉਠੈਛੈਲਛਲ
 ਗੀਛਲਾਪਈਅੰਨਾਝੁਕਝੁਕਕਝੁਕੰਗੀਤੇਗਵ

[illegible]

ਜੀਅੰ॥੧੮੧॥ਸ॥॥ਨੇ॥੧੮੨॥ਜੁਰੇਖਿਰੇਖਿਕੈ॥
 ਸਬੈ॥ਸੁਭਾਜਿਭਾਜਿਗੇਤਬੈ॥ਕਹਿਯੋਸੁਸਭਸੇ॥
 ਧੀ॥ਬਿਲੇਕਿਲੇਕਲੇਕੁੰਧੀ॥੧੮੩॥ਪ੍ਰਚੰਡਗੁਪ
 ਗਜਈ॥ਬਿਲੇਕਿਭਾਨਲਾਜਈ॥ਸੁਚੰਡਤ
 ਜਯੋਲਸੈ॥ਪ੍ਰਚੰਡਜਤਿਕੋਹਸੈ॥੧੮੪॥ਸੁਕੇ
 ਪੋਕੇਪਿਕੋਹਗੀ॥ਚਪੇਚਿਗਇਜਿਯੋਭਗੀ॥ਪ੍ਰ
 ਚੰਡਮੰਡਲੀਲਸੈ॥ਕਿਮਾਠੰਡਕੋਹਸੈ॥੧੮੫॥
 ਸੋਕੇਪਥਿਪਦੈਬਲੀ॥ਜੁਗਜਮੰਡਲੀਚਲੀ॥ਮ
 ਬਸਤਸਸਤਪਨਕੈ॥ਬਿਸੇਖਬੀਮਮਨਕੈ॥
 ੧੮੬॥ਮੁਖੰਡਾ॥ਭਟਸਸਤਅਸਤਨਚਇ॥
 ਚਿਤਕੋਪਥਿਪਬਛਾਇ॥ਤਮਕਛਅਛਤੁਗੰਗ॥
 ਗਨਗਚਉਤੰਗ॥੧੮੭॥ਕਮਿਕੋਪਪੀਸਤਰੀ
 ਤਾਕਹਿਅਪੁਅਪਨਬਤਾ॥ਭਟਭੈਰਵਹੋਬੀਰ
 ॥ਕਮਿਕੋਪਛੰਡਤਤੀ॥੧੮੮॥ਕਮਿਕੋਪਕੋਲਿ
 ਅਵਤਗਾਗਹਿਪਾਨਅਜਾਨੁਕਠਗਾਤਨਕੇ
 ਕੀਨਪ੍ਰਹਗਾਭਟਜੁਇਗੇਸੈਚਗ॥੧੮੯॥ਭਸੁਖੰ
 ਛੰਦਾ॥ਛਛਕੰਤਛਲੀ॥ਬਥੋਕੰਤਬੋਲੀ॥ਉਥੋ
 ਕੰਤਤਾਜੀ॥ਗਜੋਕੰਤਗਾਜੀ॥੧੯੦॥ਛੁਟਕੰਤਤੀ
 ਗੀ॥ਬਥੋਕੰਤਬੀਗੀ॥ਛਲੋਕੰਤਛਲੀ॥ਉਠਕੰਤ
 ਤਲੀ॥੧੯੧॥ਖਿਸੋਕੰਤਖੰਗੀ॥ਪਧੋਕੰਤਪੰਗੀ॥ਛੁਟ
 ਕੰਤਨਲੀ॥ਉਠਕੰਤਜੂਲੀ॥੧੯੨॥ਬਹੁੰਤਤਪਾਖੰ

੨

ਭੁਲ ਕੰਤਰਾ ਘੀ। ਗਿਰੰਤੰਤ ਬੀਗੀ। ਗਿਰੰਤੰਤ ਪੀ
 ਰੀ। ੧੨੪। ਭੁਟ ਕੰਤ ਪੋਲੀ। ਚਮਕੰਤ ਢੋਲੀ। ਤੁਟੰਤ
 ਤਰਾ ਲੀ। ਨਚੰਤੰਤ ਬਿਰਾ ਲੀ। ੧੨੫। ਗਿਰੰਤੰਤ ਅੰਗੀ
 ਕਟੰਤੰਤ ਜੰਗੀ। ਚਲੰਤੰਤ ਤੀਗੀ। ਭਟ ਕੰਤ ਰੀ
 ਜੁਣੰਤੰਤ ਵੀਗੀ। ਭਜੰਤੰਤ ਭੀਗੀ। ਕਰੰਤੰਤ ਕੋਹੀ। ਭ
 ਰੰਤੰਤ ਰੋਹੀ। ੧੨੬। ਤਜੰਤੰਤ ਤੀਗੀ। ਭਜੰਤੰਤ ਵੀਗੀ। ਬ
 ਰੰਤੰਤ ਘਾ ਘੀ। ਭੁਲੰਤੰਤ ਜਾ ਘੀ। ੧੨੭। ਤਰੰਤੰਤ
 ਅੰਗੀ। ਜੁਟ ਕੰਤ ਜੰਗੀ। ਉਲੁੱਥੰਤ ਜੁਥੀ। ਪਲਤੰਤ
 ਭੀ। ੧੨੮। ਭੁਲ ਕੰਤ ਢੋਲੀ। ਪੁਅੰਤੰਤ ਮਾਲੀ
 ਨਚੰਤੰਤ ਈਸੀ। ਕਟੰਤੰਤ ਸੀਸੀ। ੧੨੯। ਉਛੰਤੰਤ
 ਤਾ ਜੀ। ਬਹੰਤੰਤ ਗਾ ਜੀ। ਲੁਟੰਤੰਤ ਲੁਥੀ। ਕਟੰਤੰਤ
 ਰਮਥੀ। ੧੩੦। ਤਪੁੰਤੰਤ ਤੇਗੀ। ਚਮਕੰਤ ਢੋਲੀ। ਨ
 ਚਮੰਤੰਤ ਮਾਲੀ। ਹਸੰਤੰਤ ਕਾਲੀ। ੧੩੧। ਜੁਟੰਤੰਤ
 ਵੀਗੀ। ਭੁਟ ਕੰਤੰਤੀਗੀ। ਬਰੰਤੰਤ ਬਾਲੀ। ਭੁਲੰਤੰਤ
 ਢੋਲੀ। ੧੩੨। ਸੁਮੰਤੰਤ ਮੰਦੀ। ਉਠੈ ਸੰਦਗਾ ਕ
 ਟੰਤੰਤ ਅੰਗੀ। ਗਿਰੰਤੰਤ ਜੰਗੀ। ੧੩੩। ਚਲੰਤੰਤ
 ਘੀ। ਜੁਣੰਤੰਤ ਜਾ ਘੀ। ਭਨੰਤੰਤ ਬਾ ਵੀ। ਬਜੰਤੰਤ ਨਾ
 ਵੀ। ੧੩੪। ਪੁਅੰਤੰਤ ਪੰਡੀ। ਲਗੰਤੰਤ ਅੰਡੀ। ਬ
 ਜੰਤੰਤ ਅੰਡੀ। ਜੁਣੰਤੰਤ ਛੋਰੀ। ੧੩੫। ਗਿਰੰਤੰਤ
 ਮੀ। ਉਠੰਤੰਤ ਭੁਮੀ। ਭਟੰਤੰਤ ਪਨੀ। ਜੁਣੰਤੰਤ ਜੁ
 ਨੀ। ੧੩੬। ਚਲੰਤੰਤ ਬਨੀ। ਭੁਕੰਤੰਤ ਰਿਸਾਨੀ। ਗਿ

ਸਤਬੀਗਭਜੰਤਤਰੀਸੰ ॥ ੨੦੦ ॥ ਨਚੰਤਤਰੀ
 ਸੀਪੁਅੰਤਤਸੀਸੀ। ਬਜੰਤਤਰਵਗੁ। ਕੁਮੰ
 ਤਰਵਗੁ ॥ ੨੦੧ ॥ ਨਚੰਤਤਬਾਣੀ। ਤੁਟੰਤਤਤ
 ਲੀ। ਮਚੰਤਤਬੀਗਭਜੰਤਤਰੀਸੰ ॥ ੨੦੨ ॥ ਲਖੀ
 ਤੰਤਬਾਨੀ। ਫਹੰਤਤਰੁਨੀ। ਕਟੰਤਤਅਪੀ। ਭ
 ਵੰਤਤਬੋਧੰ ॥ ੨੦੩ ॥ ਖੰਤਤਤਪੁਨੀ। ਚੜ੍ਹੈਚੋਪ
 ਤੁਨੀ। ਬੰਤਤਅੰਤੰ ॥ ਕਟੰਤਤਛੰਤੰ ॥ ੨੦੪ ॥
 ਬੰਤਤਪੰਛੀ। ਜੁਵੰਤਤਅੰਤੰ ॥ ਹਿਨੰਤਤ
 ਜੀ। ਗਨਛੰਤਗਜੀ ॥ ੨੦੫ ॥ ਤੁਟੰਤਤਚਮੀ। ਕ
 ਟੰਤਤਬਮੀ। ਗਿਰੰਤਤਰੁਮੀ। ਉਠੰਤਤਪੁਮੀ
 ॥ ੨੦੬ ॥ ਟੰਤਤਪੰਨੀ। ਕਟੰਤਤਰੁਨੀ। ਉਠੰਤ
 ਤਏਕੀ। ਗਰੰਤਤਨੇਕੀ ॥ ੨੦੭ ॥ ਅਨਪਰਬ
 ॥ ੨੦੮ ॥ ਅਨੁਪਰਪਦੋਖਿਕੈਸੁਕੁਪਜੋਧਨਬਗੀਸ
 ਨਧਿਥੈਧਿਉਰਿਤੰਸਕੋਪਓਪਦੈਨਗੀ। ਚੰਤਤਜੈ
 ਤਪੰਤਨੰਕਰੰਤਪਾਵਦੁੰਧਿਗੀ। ਤੁਟੰਤਅਸਤੁ
 ਸਸਤੰਨਲਸੰਤਉਜੋਲੋਛੰਗੀ ॥ ੨੦੯ ॥ ਉਠੰਤਛੰ
 ਗੁਰੰਨੰਕਢੰਤਭੈਕਰੀਸੁਗੀ। ਭਜੰਤਤਰੀਗੁਰੈਕਰੀ
 ਬਜੰਤਤਬੀਗਸੁੰਧਗੀ। ਤੁਟੰਤਤਲਤਬਿੰਨਚੰ
 ਤਈਸੋਨਗੀ। ਖੰਤਤਖੰਤੰਨੇਖਗੀ। ਨਿਨੰਗੰਦਪੁ
 ਧਗੀ ॥ ੨੧੦ ॥ ਭਜੰਤਅਸੁਗੀਸੁਤੰਉਠੰਤਭੈਕਰੀ
 ਪੁਨੀ। ਚਲੰਤਤਛੰਨੇਸਗੀ। ਮਲੇਨਉਜਲੀਕਿਨੀ

ਨਿਰੰਤਰ ਗੋਜੇ ਗਿਨੰ ਰਚੋ ਕਿਚੋ ਰੋ ਰਿਸੀ ਕਪਤ
 ਕਰੇ ਲੇ ਗਿਰੀ ਤਿਸੰਤ ਸੁੰਬਤੋ ਰਿਸੀ ॥ ੨੧ ॥ ਨਚੋ
 ਤਬੀਰ ਬਾਵਨੰ ਖੰਡ ਚ ਵਗੀ ਨਭੀ ॥ ਬਸੰਤ ਅਪ
 ਛੋਰ ਭਟ ਪ੍ਰਬੀਨ ਚੀਨ ਸੁੰ ਪ੍ਰਭੀ ॥ ਬਕੰਤ ਡੋਰ ਡਾਂ ਮਹੀ
 ਅਨੰਤ ਤੰਤ ਨੇਨੀ ॥ ਹਸੰਤ ਜੋਛ ਗੰ ਪ੍ਰਬੀ ਪਿਸਾਚ
 ਭੁਤ ਪ੍ਰੇਤ ਨੀ ॥ ੨੨ ॥ ਭਸੰਤ ਚੁੰਚ ਚ ਵਗੀ ਭਛੰਤ ਛਿੰ
 ਭੁਨੀ ਮਹੀ ॥ ਡਕੰਤ ਡਕ ਨੀ ॥ ਭੁਲੀ ਭਸੰਤ ਪ੍ਰੇਤ ਸੇਨਿਤੰ
 ਪਿਪਤ ਅਸੁੰ ਪ੍ਰਜਿਯਤੰ ਹਸੰਤ ਮਸਾਨੀ ॥ ਕੁਮੀ ਅ
 ਤੁਟੰ ਸਨੇ ਹਸੀ ॥ ਖਿਸੰਤ ਉਜਲੋ ਸਮੰ ॥ ੨੩ ॥ ਅ
 ਸਵਛੰ ਰਾਜੁ ਡੇ ਬੀਗੀ ॥ ਛੁੰਟੇ ਤੀਗੀ ॥ ਜੁੰਝੇ ਤਾ ਜੀ ॥ ਡਿੰ
 ਗੇ ਗਾ ਜੀ ॥ ੨੪ ॥ ਬੋਜੇ ਜੁੰਨੀ ॥ ਬਹੈ ਬਨੀ ॥ ਰੁੰਝੇ ਜੰਗੀ
 ॥ ਜੁੰਝੇ ਅੰਗੀ ॥ ੨੫ ॥ ਤੁੰਟੇ ਤੰਗੀ ॥ ਛੁੰਟੇ ਅੰਗੀ ॥ ਸੋਜੇ ਸੁ
 ਗਾ ਪੁੰਮੀ ॥ ੨੬ ॥ ਜੁੰਝੇ ਹਥੀ ॥ ਰੁੰਝੇ ਸਾਥੀ ॥ ਉਭ
 ਉਸਟੀ ॥ ਸੰਭੋ ਪ੍ਰਸਟੀ ॥ ੨੭ ॥ ਛੁੰਟੇ ਬੀਗੀ ॥ ਛੁੰਟੇ ਤੀ
 ਗੀ ॥ ਡਿੰਗੇ ਭੁੰਮੀ ॥ ਉਠੈ ਪੁੰਮੀ ॥ ੨੮ ॥ ਬਕੈ ਮਹੀ ਚ
 ਕੈਰਹੀ ॥ ਤੋਜੇ ਸਸੰਤੀ ॥ ਬੋਜੇ ਅਸਤੰ ॥ ੨੯ ॥ ਚ ਚ
 ਰੇਵੰ ਰਾਜੁ ਝੇਗਾ ॥ ਅਪੋਗਾ ॥ ਨਿਤੋਗਾ ॥ ਬਿਚੋਗਾ ॥ ੩੦ ॥
 ਪਾਂਕ ਗੈ ॥ ਪਚ ਗੈ ॥ ਬਿਚ ਗੈ ॥ ਪ੍ਰਤੋਗੈ ॥ ੩੧ ॥ ਸੁ
 ਤਾ ਜੀ ॥ ਸਿਰਾ ਜੀ ॥ ਸਲਾ ਜੀ ॥ ਬਿਰਾ ਜੀ ॥ ੩੨ ॥ ਉ
 ਠੈਵੈ ॥ ਰਿਖੈਵੈ ॥ ਭੁਮੈਵੈ ॥ ਚਖੈਵੈ ॥ ੩੩ ॥
 ਚ ਚ ਚ ਚ ॥ ਜਹੰਤੀ ॥ ਗੁਟੀ ॥ ਗਨ ਪ੍ਰਿਯ ਜੁਟਤਾ ॥ ਬ

ਗਬੀਰਉਠਤਾ ਤਨ ਤਨ ਛੁਟਤਾ ॥ ੨੨੫ ॥ ਗਬੀ
 ਗਬੀਰਤਾ ॥ ਭਵਸਿੰਧੁਤਰਤਾ ਨਭਪੁਰਛਿਤਾ ॥
 ਬਗਬੀਰਬਰਤਾ ॥ ੨੨੬ ॥ ਗਨਨਾਰਬਜਤਾ ॥ ਸੁ
 ਨਿਭੀਰਭਜਤਾ ॥ ਗਨਭੁ ਮਭਜਤਾ ॥ ਮਨਮਾਝ
 ਰਤਾ ॥ ੨੨੭ ॥ ਫਿਰਿਫੇਰਿਲਭਤਾ ॥ ਗਨਜੁਇਮਭ
 ॥ ਨਹਿਪਾਵਟਰਤਾ ॥ ਭਵਸਿੰਧੁਤਰਤਾ ॥ ੨੨੮ ॥
 ਗਨਗੰਗਮਚਤਾ ॥ ਚਤੁਰੰਗਛੁਟਤਾ ॥ ਸਗੰਗਲ
 ਟਤਾ ॥ ਸਰਸਾਨਘਟਤਾ ॥ ੨੨੯ ॥ ਬਗਬੀਰਭਿ
 ਰਤਾ ॥ ਨਹਿਨੈਕਕਿਰਤਾ ॥ ਜਬਚਿਤਚਿਰਤਾ ॥
 ਉਠਿਸੈਨਪਿਰਤਾ ॥ ੨੩੦ ॥ ਗਿਰਿਭੁੰਮਿਪਰਤਾ ॥
 ਸੁਗੰਗਿਬਰਤਾ ॥ ਨਹਿਪਾਵਟਰਤਾ ॥ ਮਨਕੋਪ
 ਭਰਤਾ ॥ ੨੩੧ ॥ ਕਰਿਕੋਪਮਰਤਾ ॥ ਪਗੁਣੈਨਭ
 ਜਤਾ ॥ ਕਰਿਕੋਪਲਭਤਾ ॥ ਗਿਰਿਭੁੰਮਿਪਰਤਾ ॥
 ੨੩੨ ॥ ਗਨਨਾਰਬਜਤਾ ॥ ਸੁਨਿਮੋਘਲਜਤ
 ॥ ਸਭਸਾਜਸਜਤਾ ॥ ਪਗੁਣੈਨਭਤਾ ॥ ੨੩੩ ॥
 ਗਨਚੰਦ੍ਰਚਲਤਾ ॥ ਦੁਤਿਮਾਨਦਲਤਾ ॥ ਗਿਰਿ
 ਮੇਰੁਪਲਤਾ ॥ ਭਟਸੈਨਪਲਤਾ ॥ ੨੩੪ ॥ ਗਨ
 ਗੰਗਮਚਤਾ ॥ ਬਗਬੀਰਬਰਤਾ ॥ ਗਨਖੰਭਗਰ
 ਤਾ ॥ ਅਸਿਵਮਭਤਾ ॥ ੨੩੫ ॥ ਕਿਰਪਾਨਕਿਰ
 ਤਾ ॥ ਕਰਿਕੋਪਭਿਰਤਾ ॥ ਨਹਿਫੇਰਿਫੇਰਤਾ ॥ ਅਭਿ
 ਚਿਤਚਿਰਤਾ ॥ ੨੩੬ ॥ ਚਾਰੀਛੁਟਤਾ ॥ ਚਕਰੀਛੁ

ਚੰਗੀ ਪ੍ਰਯੋਗ ਕਿਹਾ ਵੈ ॥ ੨੩ ॥ ਉਠ ਵੈ ॥ ਰਿਖ
 ਵੈ ॥ ਭੁਮਾ ਵੈ ॥ ਚਲਾ ਵੈ ॥ ੨੪ ॥ ਸੁਪਾ ਵੈ ॥ ਰਿ
 ਸਾ ਵੈ ॥ ਉਠ ਵੈ ॥ ਚਲਾ ਵੈ ॥ ੨੫ ॥ ਜੁਗੁਗਾ ਅ
 ਪਗਾ ॥ ਜਗਾ ॥ ਅਰਿ ਅਗੇ ॥ ੨੬ ॥ ਸੁਭ ਕੋ ॥ ਕਿ
 ਕੁ ਕੋ ॥ ਭੁਕੁ ਕੋ ॥ ਕਿਛੁ ਕੋ ॥ ੨੭ ॥ ਸੁਬਨੀ ॥ ਸੁ
 ਧਨੀ ॥ ਅਚਨੀ ॥ ਜੁਆਨੀ ॥ ੨੮ ॥ ਧਮਕੋ ॥ ਰ
 ਮਕੋ ॥ ਫੁਕੋ ॥ ਛੁਟਕੋ ॥ ੨੯ ॥ ਸੁਗ ਜੋ ॥ ਸਮਾ
 ਜੋ ॥ ਨਭ ਜੋ ॥ ਚਿਰ ਜੋ ॥ ੩੦ ॥ ਨਿਖੰਗੀ ॥ ਖਤ
 ਗੀ ॥ ਸੁਰੰਗੀ ॥ ਭਰੰਗੀ ॥ ੩੧ ॥ ਤਮਕੋ ॥ ਪਲਕੋ
 ॥ ਹਮਕੋ ॥ ਪੁੱਧਕੋ ॥ ੩੨ ॥ ਸਬੰਗੀ ॥ ਸਧੰਗੀ ॥ ਪੁ
 ਧੰਗੀ ॥ ਸਤੰਗੀ ॥ ੩੩ ॥ ਪਲਟੋ ॥ ਥਿਲਟੋ ॥ ਨਛੋ
 ਵੈ ॥ ਉਪਟੋ ॥ ੩੪ ॥ ਬਥੰਕੋ ॥ ਨਥੰਕੋ ॥ ਧਮਕੋ ॥
 ਫੁਛੰਕੋ ॥ ੩੫ ॥ ਸੁਖੰਗੀ ॥ ਅਦੰਗੀ ॥ ਅਜੰਗੀ ॥
 ਅਭੰਗੀ ॥ ੩੬ ॥ ਫੁਮਕੋ ॥ ਖਿਮਕੋ ॥ ਬਥੰਕੋ ॥ ਉ
 ਥੰਕੋ ॥ ੩੭ ॥ ਕਿਜੁਟੈ ॥ ਤਥੰਗੀ ॥ ਕਿ
 ਛੁਟੈ ॥ ਤਤੰਗੀ ॥ ਕਿਛੁਟੈ ॥ ਤਅੰਗੀ ॥ ਕਿਜੁਟੈ ॥ ਤਜੰਗੀ
 ॥ ਕਿਮਚੈ ॥ ਤਸੰਗੀ ॥ ਕਿਧੁਮੈ ॥ ਤਹੰਗੀ ॥ ਕਿਥੰਜੈ
 ॥ ਤਥੰਗੀ ॥ ਕਿਉਠੈ ॥ ਤਅੰਗੀ ॥ ੩੮ ॥ ਕਿਛੁਟੈ ॥ ਤਅੰਗੀ ॥
 ਕਿਉਠੈ ॥ ਤਜੰਗੀ ॥ ਕਿਨੰਦੈ ॥ ਤਜੰਗੀ ॥ ਕਿਗੰਜੈ ॥ ਤਿਗੰਜੀ
 ॥ ੩੯ ॥ ਕਿਧੁਲੈ ॥ ਤਧੰਗੀ ॥ ਕਿਛੁਲੈ ॥ ਤਿਚੰਗੀ ॥
 ਕਿਛੰਗੈ ॥ ਤਿਧੰਗੀ ॥ ਕਿਧੁਮੈ ॥ ਤਿਛੰਗੀ ॥ ੪੦ ॥ ਕਿਛੁ

ਤੈਤਿਹੁ॥ ਕਿਸੁਭੈਤਿਧ੍ਰੁ॥ ਕਿਸੁਭੈਤਿਧ੍ਰੁ॥
 ॥ ਕਿਨਚੈਤਿਪ੍ਰੇਤ॥ ੨੨੨ ॥ ਕਿਬੁਠੈਤਿਥਾਨਾ॥ ਕਿ
 ਜੁਏਤਿਜੁਨਾ॥ ਕਿਸੁਭੈਤਿਨੁਗਾ॥ ਕਿਤਕੈਤਿਹੁ
 ੨੨੩ ॥ ਕਿਜੁਏਤਿਹਥੀ॥ ਕਿਸਿਏਤਿਸਾਥੀ॥
 ॥ ਕਿਭੋਗਤਿਥੀ॥ ਕਿਲੋਗਤਿਤੀਰ॥ ੨੨੪ ॥
 ਕਿਗੋਜੈਤਿਗੋਸੀ॥ ਕਿਤੋਜੈਤੋਸੀ॥ ਕਿਖੁਲੈਤਿਕੇ
 ਸੀ॥ ਕਿਤੁਲੈਤਿਭੇਸੀ॥ ੨੨੫ ॥ ਕਿਜੁਏਤਿਹ
 ਥੀ॥ ਕਿਲੁਏਤਿਸਾਥੀ॥ ਕਿਛੁਟੈਤਿਤਾਜੀ॥ ਕਿ
 ਗੋਜੈਤਿਗਾਜੀ॥ ੨੨੬ ॥ ਕਿਧ੍ਰੁਮੈਤਿਹੁਗਾ॥ ਕਿਸੁ
 ਜੈਤਿਸੁਗਾ॥ ਕਿਜੁਏਤਿਥੀ॥ ਕਿਲੋਗਤਿਤੀਰ॥
 ੨੨੭ ॥ ਕਿਚਲੈਤਿਥਾਨਾ॥ ਕਿਗੋਕੈਤਿਸਾਨਾ॥
 ੨੨੮ ॥ ਕਿਮਕੈਤਿਤੋਗੀ॥ ਕਿਥਿੱਜਾਨਥੋਗੀ॥ ੨੨੯ ॥
 ਛੁਟੈਤਿਗੋਗੀ॥ ਕਿਬੁਠੈਤਿਥੋਗੀ॥ ਕਿਗੋਜੈਤਿਗਾਜੀ॥
 ॥ ਕਿਪੋਲੈਤਿਤਾਜੀ॥ ੨੩੦ ॥ ਕਿਕਟੈਤਿਮਾਗੀ॥
 ਕਿਭੋਗਤਿਜੰਗੀ॥ ਕਿਮੁੱਤੈਤਿਮਾਨੀ॥ ਕਿਲੁਏਤਿ
 ਜੁਨਾ॥ ੨੩੧ ॥ ਕਿਬੱਕੈਤਿਮਾਗੀ॥ ਕਿਚੱਕੈਤਿਚ
 ਗੀ॥ ਕਿਛੁੱਕੈਤਿਛੀ॥ ਨਰੈਦੈਤਿਪੀਠ॥ ੨੩੨ ॥
 ਕਿਧੁਲੈਤਿਸਾਗੀ॥ ਕਿਬੱਕੈਤਿਬਾਗੀ॥ ਕਿਮੁਛੈਤਿ
 ਬੰਕੀ॥ ਕਿਹੋਠੈਤਿਹੰਕੀ॥ ੨੩੩ ॥ ਕਿਬੱਜੈਤਿਛੋਲੀ॥
 ॥ ਕਿਬੱਕੈਤਿਬੋਲੀ॥ ਕਿਬੱਜੈਨਗੋਗੀ॥ ਕਿਜੁਟੈਗੋ
 ਯੋਗ॥ ੨੩੪ ॥ ਉਛੁਕੈਤਿਤਾਜੀ॥ ੨੩੫ ॥ ਮਕੈਤਿਗਾਜੀ॥

ਭੁਟਕੈਤਿ ਤੀਗਾ ਭਟਕੈਤਿ ਭੀ ॥ ੨੭੨ ॥
 ਜਹੰ ਧੀਜੁਟੈ ॥ ਸਭੈ ਠਟੈ ॥ ਕਿਤੇ ਜੇ ਪਲ
 ਟੈ ॥ ਮੁਕਤ ਕਰੁਣੈ ॥ ੨੭੩ ॥ ਜਹੰ ਸਾਗਰ ਜੈ ॥ ਤਹੰ
 ਧੀਗੋ ਜੈ ॥ ਮਿਲੈ ਸਜ ਸੋ ਜੈ ॥ ਨਹੈ ਪੈਗਰ ਜੈ ॥ ੨੭੪ ॥
 ਕੁੰਭੁ ਰਭਾ ਜੈ ॥ ਕੁੰਭੁ ਧੀਗਾ ਜੈ ॥ ਕੁੰਭੁ ਜੋ ਪਜੁਟੈ ॥ ਕ
 ਭੁੰਧੁ ਟੁਟੈ ॥ ੨੭੫ ॥ ਜਹੰ ਜੋ ਪਜੁਟੈ ॥ ਤਹੰ ਅਸਤੁ ਭੁ
 ਟੈ ॥ ਨਿਭੈ ਸਸਤੁ ਕਟੈ ॥ ਕੁੰਭੁ ਧੀਗਲੁਟੈ ॥ ੨੭੬ ॥ ਕੁੰਭੁ
 ਮਰਥੈ ਕੈ ॥ ਕਿਤੇ ਬਾਜੁ ਥਕੈ ॥ ਕਿਤੇ ਸੈਨ ਪਕੈ ॥
 ਕਿਤੇ ਰਾਝੁ ਠਕੈ ॥ ੨੭੭ ॥ ਕਿਤੇ ਘਾਇ ਮੇਲੈ ॥ ਕਿਤੇ
 ਸੈਨ ਪੇਲੈ ॥ ਕਿਤੇ ਭੁੰਮਿ ਡਿਗੈ ॥ ਤਨਹਿ ਸੈਨ ਭਿੰਗੈ
 ॥ ੨੭੮ ॥ ਇਹੋ ਚਿਧਿ ਮਚ ਪ੍ਰਚੰਡ ਰਨ ਅਰਧ
 ਮਤੁਰਤ ਉਦੰਗਾ ਧੀਸ ਅਭੁਤ ਰਸ ਸਤੁ ਸੁਭਟ
 ਜੁੰਝਤ ਭਏ ਅਡੰਡ ॥ ੨੭੯ ॥ ਭਧਾ ਦਲ ਧੀਰਾ ਸੁਨਿ
 ਯੋਸੰਭੇ ਸੀ ॥ ਭਯੋ ਅਪਭੇ ਸੀ ॥ ਉਡੀ ਬੰਬੈ ਨੀ ॥ ਭੁ
 ਧੀ ਸੀ ਸਗੋਨ ॥ ੨੮੦ ॥ ਛਕੇਟ ਪਸੀਸੀ ॥ ਘਨੰ ਭਾਨ
 ਰੀਸੀ ॥ ਸੁਸੰਨ ਹਰੇ ਹੀ ॥ ਕਥੰ ਉਕਤਿ ਕੇ ਹੀ ॥ ੨੮੧ ॥ ਮ
 ਨਿਸੰਧ ਸੁੰਧਾ ॥ ਸੁਭੀ ਚੁਲਾਉ ਪੀ ॥ ਕਸੇ ਸਸਤੁ ਤੇਟੀ ॥
 ਗੁਗਨੁ ਰੁਣੀ ॥ ੨੮੨ ॥ ਮਹਾ ਚੀਠ ਭੁਕੇ ॥ ਮੁਖੰ ਮਰ
 ਭੁਕੇ ॥ ਕਰੈ ਸਸਤੁ ਪਤੀ ॥ ਉਠੈ ਅਸਤੁ ਘਾਤੰ ॥ ੨੮੩ ॥
 ਖਗੰ ਖਗਥੰ ਜੈ ॥ ਨਰੰ ਮਛਟੰ ਜੈ ॥ ਉਠੈ ਛਿੰਛ ਇਛੰ
 ॥ ਬਹੈ ਬਾਨ ਤਿਛੰ ॥ ੨੮੪ ॥ ਗਿਰੇ ਧੀਗਧੀ ॥ ਧਸੈ ਭੀ

ਰਹੀਗੀ। ਮੁਖ ਮੁਛ ਬੰਕੀ। ਮਚੇ ਬੀਰੰਕੀ
ਛੁਟੈ ਬਾਨਧੀ। ਧਰੇ ਖੰਗ ਸਾਗੀ। ਗਿਰੈ ਅੰਗ ਭੰਗੀ।
॥ ਚਲੇ ਚਾਇ ਰੰਗੀ ॥ ੨੨ ॥ ਨਚੇ ਮਾਸ ਹਾਗੀ। ਹਮੇ
ਬਿੰਦੀ ਮਚਗੀ। ਪੁਐ ਈਸ ਸੀਸੀ। ਛਟੀ ਬੁਰਨੀ
ਸੰ ॥ ੨੩ ॥ ਛੁਟੈ ਸਸਤ੍ਰਧੀ। ਕਟੈ ਅਸਤ੍ਰ ਫੁਰੀ।
॥ ਗਿਰੈ ਤਖੇਤੀ। ਕਟੇ ਰੁਟ ਅਚੇਤੀ ॥ ੨੪ ॥ ਉਠੈ
ਕੁਧਧੀ। ਮਚੈ ਸਸਤ੍ਰ ਫੁਰੀ। ਖਹੇ ਖੰਗ ਖੁਨੀ। ਚ
ਛੁਟੈ ਚੋਪਤੁਨੀ। ॥ ੨੫ ॥ ਪਿਛੈ ਸੁਨਦੇ ਵੀ। ਹਸੈ ਅ
ਸਭੇ ਵੀ। ਅਟਾ ਅਟਹਾ ਸੀ। ਸੁਜੈ ਤਿਪ੍ਰਕਾਸੀ।
॥ ੨੬ ॥ ਛੁਕੇ ਚੀਠ ਛਟੀ। ਨਚੇ ਮੁੰਗ ਮਾਣੀ। ਕਰੈ ਸ
ਸਤ੍ਰਧਾਤੀ। ਉਠੈ ਅਸਤ੍ਰਧਾਤੀ। ॥ ੨੭ ॥ ਰੁਪੇ ਬ
ਰਧੀਗੀ। ਤਜੈ ਤਨਿਤੀਗੀ। ਫੁਮੈ ਬਿਜੁ ਬੇਗੀ। ਲਮੈ
ਈਮਿਤੰਗੀ। ॥ ੨੮ ॥ ਖਹੇ ਖੰਗ ਖੁਨੀ। ਚਛੁਟੈ ਚੋਪਤੁ
ਨੀ। ਕਰੈ ਚਿੱਤ ਚਗੀ। ਬਕੈ ਮਾਮਗੀ। ॥ ੨੯ ॥ ਅਪ
ਆਪੁ ਰਾਬੈ। ਗਨ ਬੀਰ ਛਾਬੈ। ਘਨੇ ਘਇ ਮੇਲੈ
ਮਮਾ ਬੀਰ ਛੇਲੈ। ॥ ੩੦ ॥ ਮੰਡੇ ਬੀਰ ਸੁਧੀ। ਕਰੈ ਮ
ਛੁਜੈ ਧੀ। ਅਪੋ ਆਪੁ ਬਹੈ। ਉਠੈ ਜੀਤਿ ਚਹੈ।
॥ ੩੧ ॥ ਗਨ ਗੰਗੇਤੀ। ਚਛੁਟੈ ਜਤੰਤੀ। ਖੁਲੇ ਖੰਗ ਖੁਨੀ
ਚਛੁਟੈ ਚੋਪਤੁਨੀ। ॥ ੩੨ ॥ ਨਚੈ ਰੁਹ ਪੁਗੀ। ਭਏ ਬੀਰ
ਚੁਗੀ। ਬਜੈ ਰੁਹ ਚਾਣੀ। ਨਚੇ ਮੁੰਗ ਮਾਣੀ। ॥ ੩੩ ॥
ਗਨ ਰੁਹ ਉਠੈ। ਸਮਧ ਰਚੈ। ਗਜੈ ਬੀਰ ਗਾਜੀ। ਤੁ

ਮੇਰੇ ਦਰ ਤੇ ਜੀਆਂ ਭਯੋਧੋਗ ਸਿਰਦ
 ਥਿਕਰਗਾਨਾ ਚੇ ਭੁਤ ਪ੍ਰੇਤ ਬੈਤਗਾ ਬੈਰਖ ਬਾਨਗ
 ਗਨਗਿਯੋਛਾਈ ਜਾਨੁ ਕਰੈ ਨਿਰਿ ਨਹਿ ਤੈ ਆਈ ੨
 ਕਹੂੰ ਪਿਸ ਚ ਪ੍ਰੇਤ ਨਾ ਚੈਗਾ ਜੁ ਫਿਰੁ ਫਿਰੁ ਕਹੂੰ
 ਮੈ ਸੁਰਗ ਨਾ ਭੈਰਵ ਕਰਤ ਕਹੂੰ ਭਰਕਗਾ ਉਡਤ ਕਾ
 ਕਰਕੈ ਥਿਕਰਗਾ ੩ ਬਾਜਤ ਢੋਲੀ ਮੰਗਨ
 ਗੋਗਾਤ ਲਉ ਪੰਗ ਬੇਨੁ ਬਕਗੇ ਮੁਹਲੀ ਨਾਨਕੀ
 ਗੀਬ ਜੈਥੀ ਭੀ ਭਯਾਨ ਕਹੂੰ ਤਜਿਭਾਜੈ ੪ ਮਹਾ
 ਸਭ ਦੁਜੁ ਭੈ ਤਿਹ ਨਾਮਾ ਖਰਬ ਗਿਪਗੀ ਇਕੁ ਕੇਧਾਮਾ
 ਖੈਰਖ ਬਾਨਗ ਗਨਗਿਯੋਛਾਈ ਉਨੈ ਘਟ ਸਾਵ
 ਨ ਜਾਨੁ ਆਈ ੫ ਬਹੁਤ ਤਿਕੈਧੀ
 ਸਭ ਗਾਧ ਨੁਤਾਨਿ ਤਿਯਾਗਤ ਤੀਗਾ ਸਮ ਅੰਗਜਾ
 ਗੀਤਾ ਭਟ ਸੁਗਥਾ ਸਕਰਤ ੬ ਕਹੂੰ ਅੰ
 ਉਤੰਗਾ ਕਹੂੰ ਤੀਰੇਗਾ ਸੁੰਗਾ ਕਹੂੰ ਚੋਰੀ
 ਸੁਥਾ ਗਾ ਕਹੂੰ ਸੁੰਧ ਸੇਲ ਸੰਨਹ ੭ ਗਨਗਰੀ
 ਗਤ ਐਸਾ ਜਨੁ ਫੁਲਾਕਿ ਸੁਕ ਜੈਸਾ ਇਕ ਐਸਾ
 ਜਇ ਮੰਤਾ ਜਨੁ ਖੇਲਿ ਫਗੁ ਬਸੰਤ ੮ ਇਕ
 ਧਇ ਆਇ ਪਰੰਤਾ ਪਗੁ ਫੈਨ ਭਾਜਿ ਚਲਤਾ ਤਜਿ
 ਤ ਸਕਰਤ ਪ੍ਰਹਗਾ ਜਨੁ ਖੇਲ ਫਗੁ ਪਸਰ ੯ ੧੦
੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦
 ਓਧ ਪ੍ਰਯੋਧ ਗਿਰਵਹਿਗਾ ਬਹੁਤ ਤਿਨ ਸਸਤ ਪ੍ਰ

ਤਰਿਗੋਅਰਿਓਪਪ੍ਰਯੋਧਸੰਘਰਿਗੋ
ਸਸੇਲਸੰਨਤਸੁਭੁਟਰਿਗੋ। ਰਨਗਸੁਰ
ਸੁਰਜੁਟਰਿਗੋ। ਸਸੇਲਸੰਨਤਨਣਗਰਿਗੋ। ਮੁਖ
ਮਾਧਿਪੁਕਾਧਿਪਚਰਗਰਿਗੋ । ਜਮਦਾਭੁਕਿਪ
ਨਨਿਕਗਰਿਗੋ। ਕਰਿਕੋਪਸੁਰਸੁਰਣਗਰਿਗੋ। ਰਨ
ਲੁਥਪਲੁਥਗਿਰਵੰਰਿਗੋ। ਲਖਿਪੇਤਪਗਿਰਸ
ਵੰਰਿਗੋ । ਰਨਗੁਰਅਗੁਰਨਗੰਜੰਰਿਗੋ। ਵ
ਖਿਭੀਰਭਮਾਦਵਭੰਜੰਰਿਗੋ। ਸਸਥਿਰਪ੍ਰਥਿ
ਦਪ੍ਰਰਗਰਿਗੋ। ਰਨਗਅਭੀਤਥਿਰਗਰਿਗੋ
ਖਗਭਿੰਧਅਧੋਅਧੰਥੰਜੰਰਿਗੋ। ਲਖਿਜੋਪ
ਮਰਜੁਪਗੰਜੰਰਿਗੋ। ਅਟਿਨੇਸਰੁਪੁਰਿਸਿਭੁ
ਕੰਰਿਗੋ। ਮੁਖਮਾਧਿਮਰਸੁਰਕੁਕੰਰਿਗੋ ॥੨੧॥
ਨਗੀਪ੍ਰਥਰੇਵਨਿਰਗਰਿਗੋ। ਜੈਸਰਨਨੰਦ
ਰਿਗੋ। ਜਮਦਾਭੁਕਿਪਨਨਬਰੰਰਿਗੋ। ਅ
ਗਅਧੋਅਧਲਾਹਰਿਗੋ॥੨੨॥ ਰਨਗਤੁਫੇ
ਗਜੰਰਿਗੀ। ਭਫਣੁਣਨਫੀਗੀਬਜੰਰਿਗੀ। ਅਟਿ
ਨੇਸਰੁਪੁਰਿਸਧਵੰਰਿਗੋ। ਕਰਕਾਢਿਕ੍ਰਿਪਨ
ਕਪਵੰਰਿਗੋ॥ ੨੩॥ ਨਰਕੁੰਜਰਪੁੰਜਗੰਜੰਰਿਗੋ
॥ ਲਖਿਮੇਧਮਰਦਤਿਲੰਜੰਰਿਗੋ। ਗਿਸਮੰਰਿਮ
ਤਰਨਜੁਟਰਿਗੋ। ਚੁਟਿਕੁੰਤਕਵਾਛਟਕੁਟਰਿਗੋ
॥੨੪॥ ਰਨਗਿਨਿਸਨਰਿਸਨਪ੍ਰਗੋ। ਗੜਗੰ

ਹਰਿਗੰਗਾਗਛਿਰੋਕਾਰਿਕੋਪਕ੍ਰਿਪਾਨਪ੍ਰਹਰਿ ੫੩੯
 ਗੋ॥ ਭੁਟਪਾਇਸ੍ਵਟਾਸ੍ਵਟਾਸ੍ਵਟਾਹਿਗੋ॥ ੩੧੫॥ ਕਾ
 ਰਕਾਛਿਕ੍ਰਿਪਾਨਕਪਾਵਹਿਗੋ॥ ਕਲਿਕੀਕਲਿ
 ਕ੍ਰਿਤਬਛਾਵਹਿਗੋ॥ ਰਨਲੁਥਪਲੁਥਾਥਿਥਾਥਿ
 ਗੋ॥ ਤਰਿਤੀਰਸੁਥੀਰਨਮਾਹਿਗੋ॥ ੩੧੬॥ ਘਨਘ
 ਘਨਘੇਰਘਮਕਹਿਗੋ॥ ਰਨਮੋਰਿਨਪੀਰਪਲੰਟਹਿਗੋ॥
 ਗਹਿਤੇਗਾੜੜੜੜੜੜਹਿਗੋ॥ ਕੁਕਿਤੀਰਤੜੜੜੜੜੜਹਿ
 ਗੋ॥ ੩੧੭॥ ਗਜਬਜਰਬੀਰਬਲੁਕਹਿਗੋ॥ ਗਹਿਕੇਸਨ
 ਏਕਨਸੁਟਹਿਗੋ॥ ਲਖਲਾਖਨਸੁਟਪ੍ਰਹਰਹਿਗੋ॥ ਰਨ
 ਦੀਤਨਕੇਸਨਪ੍ਰਹਰਹਿਗੋ॥ ੩੧੮॥ ਅਣਿਨੇਸਅਣਿਨਸੁ
 ਧਰਹਿਗੋ॥ ਕਰਬਨਕ੍ਰਿਪਾਨਸਭਾਧਰਹਿਗੋ॥ ਕਰਿਰੇਸੁਵ
 ਰੂਇਸਿਧਾਵਹਿਗੋ॥ ਰਨਸੀਸੁਦਿਵਾਲੇਪਾਵਹਿਗੋ॥ ੩
 ੧੮੧॥ ਛੁਨੀਕੀਕ੍ਰਿਪਾਨਛੁਣਕਹਿਗੀ॥ ਸੁਣਨੀਕੀਸੀਜੋ
 ਅਸੁਣਕਹਿਗੀ॥ ਕਣਨੀਛਿਕੀਪਾਠਕਣਛਹਿਗੋ॥ ਰ
 ਟੀਗੀਸੁਚਾਥਰਮਚਹਗੋ॥ ੩੨੦॥ ਵੁੰਢਰਤੇਸਥਨ
 ਨਰਹਗੋ॥ ਸਟਿਸੂਰਧਰਬੰਗਰਚਹਗੋ॥ ਕਰਵਚਕਟੰ
 ਰੀਅਬੋਜਹਰੀ॥ ਘਟਿਸਾਵਣਜਾਣੁਸੁਗਯਹਰੀ॥
 ੩੨੧॥ ਭੁਟਦਾਂਤਨਪੀਸਿਰਿਸਾਵਹਗੋ॥ ਵੁੰਢਰਤੇਰੰ
 ਗਨਥਾਵਹਿਗੋ॥ ਰਣਥਾਣਕਾਣਾਣਾਛਿਛੋਰਹਗੋ॥ ਰ
 ਸਤਾਣਸਨਾਹਿਨੇਛੋਰਹਿਗੋ॥ ੩੨੨॥ ਘਟਿਜਿਉਘ
 ਟਿਕੀਘਰਿਛੁਕਹਗੋ॥ ਮੁਖਮਾਰਦਿਸੋਦਿਸਕੁਕੁ

Digitized by Panjab Digital Library | www.panjabdigilib.org

ਹਿਗੋ। ਵਲਜੁਟੰਹਿਗੋ। ਸਰਛੁਟੰਹਿਗੋ। ੨੫੧। ਸਰਬ
 ਰਖੰਹਿਗੋ। ਪਨੁਕਰਖੰਹਿਗੋ। ਅਸਿਬਾਜੰਹਿਗੋ। ਸਨ
 ਸਾਜੰਹਿਗੋ। ੨੨੨। ਭੁਅਡਿਗੰਹਿਗੋ। ਭਖਭਿੰਗੰਹਿ
 ਗੋ। ਭਿਭਿਭਾਜੰਹਿਗੋ। ਨਹਿਲਾਜੰਹਿਗੋ। ੨੨੩। ਗਣ
 ਦੇਖੰਹਿਗੋ। ਜਖਲੇਖੰਹਿਗੋ। ਜਸਗਵੰਹਿਗੋ। ਮੁਸ
 ਕਵੰਹਿਗੋ। ੨੨੪। ਪੁਨਪੁਗੰਹਿਗੋ। ਪਰਿਚੁਗੰਹਿਗੋ। ਰ
 ਨਗਜੰਹਿਗੋ। ਗਨਲਾਜੰਹਿਗੋ। ੨੨੫। ਗਿਸਮੰਡੰਹਿ
 ਗੋ। ਸਰਛੰਡੰਹਿਗੋ। ਸਨਜੁਟੰਹਿਗੋ। ਅਸਿਛੁਟੰਹਿਗੋ।
 ੨੨੬। ਭਟਗਾਜੰਹਿਗੋ। ਨਹਿਭਾਜੰਹਿਗੋ। ਅਸਿ
 ਝਗੰਹਿਗੋ। ਅਰਿਮਾਗੰਹਿਗੋ। ੨੨੭। ਗਜਜੁਝੰਹਿਗੋ।
 ਹਖਲੁਝੰਹਿਗੋ। ਭਟਮਗੰਹਿਗੋ। ਭਵਤਗੰਹਿਗੋ। ੨੨੮।
 ਸੁਰੇਖੰਹਿਗੋ। ਜਖਲੇਖੰਹਿਗੋ। ਪਨਿਭਾਖੰਹਿ
 ਗੋ। ਚਿਤਰਾਖੰਹਿਗੋ। ੨੨੯। ਜੈਕਰਨੈ। ਅਰਿਫਰ
 ਨੈ। ਖਲਖੰਡਨੈ। ਮਹਿਮੰਡਨੈ। ੨੩੦। ਅਰਿਤੁ
 ਖਨੈ। ਭਵਭੁਖਨੈ। ਮਹਿਮੰਡਨੈ। ਅਰਿਡੰਡ
 ਨੈ। ੨੩੧। ਚੁਗਾਨੈ। ਅਸਿਬਾਨੈ। ਜਗ
 ਕਰਨੈ। ਸਬੁਧਰਨੈ। ੨੩੨। ਮਨੇਸੇਰਨੈ। ਸੁਭ
 ਸੇਰਨੈ। ਅਰਿਤਪਨੈ। ਜਗਜਪਨੈ। ੨੩੩।
 ਪੁਨਪੁਗਨੈ। ਅਰਿਚੁਗਨੈ। ਪਨਬਰਖਨੈ। ਅ
 ਰਿਕਰਖਨੈ। ੨੩੪। ਡਿਯੋਸੇਰਨੈ। ਛਬਿਸੇਰਨ
 ਨੈ। ਮਨਭਵਨੈ। ਘਨਸਾਵਨੈ। ੨੩੫। ਭਵਭੁ

ਖਨਹੈ॥ ਭ੍ਰਿਤਪੁਖਨਹੈ॥ ਸਸਿਆਨਨਹੈ॥ ਸਮਭ
 ਨਨਹੈ॥ ੩੪੮॥ ਅਭਿਘਾਦਨਹੈ॥ ਸੁਖਭਾਵਨਹੈ॥
 ਘਨਘੋਗਨਹੈ॥ ਮਨਮੋਗਨਹੈ॥ ੩੪੯॥ ਜਗਤੇਸੁਰ
 ਹੈ॥ ਪਸਮੇਸੁਰਹੈ॥ ਭਵਭੁਖਨਹੈ॥ ਅਭਿਤੁਖਨ
 ਹੈ॥ ੩੫੦॥ ਛਬਿਸੋਭਿਤਹੈ॥ ਤਿਯਲੋਭਿਤਹੈ॥
 ਵਿਗਛਜਤਹੈ॥ ਮ੍ਰਿਗਲਾਜਤਹੈ॥ ੩੫੧॥ ਹਰਿ
 ਪਤਿਸੋਨਲਨੀਪਰਸੋ॥ ਕਰੁਣਕਰਹੈ॥ ਸੁਪ੍ਰਭਾ
 ਧਰਹੈ॥ ੩੫੨॥ ਕਲਿਕਰਨਹੈ॥ ਭਵਤਰਨਹੈ॥ ਛ
 ਬਿਛਜਤਹੈ॥ ਸੁਮਲਾਜਤਹੈ॥ ੩੫੩॥ ਅਭਿਧੁ
 ਪਸਕਹੈ॥ ਅਭਿਨਾਸਕਹੈ॥ ਰਿਪੁਘਾਇਕਹੈ॥ ਸ
 ਖਰਾਇਕਹੈ॥ ੩੫੪॥ ਰਨਸੁਰਨਹੈ॥ ਪੁਨਪੁਰਨਹੈ॥
 ਅਭਿਮਰਨਹੈ॥ ਸੁਖਕਮਰਨਹੈ॥ ੩੫੫॥ ਧਰਨ
 ਧਰਹੈ॥ ਕਰਨੀਕਰਹੈ॥ ਧਨੁਕਰਖਨਹੈ॥ ਸਰਬਰ
 ਖਨਹੈ॥ ੩੫੬॥ ਛੁਟਿਛੈਲਪ੍ਰਭਾ॥ ਲਛਿਚੰਦ
 ਲਭਾ॥ ਛਬਿਸੋਰਤਹੈ॥ ਤਿਯਮੋਰਤਹੈ॥ ੩੫੭॥
 ਅਰੁਨੰਬਰਨਾ॥ ਧਰਨੀਧਰਨਾ॥ ਰਿਸੀਸਪ੍ਰਭਾ॥
 ਸੁਭਚੰਦਲਭਾ॥ ੩੫੮॥ ਸਰਨਾਇਕਹੈ॥ ਅਭਿ
 ਘਾਇਕਹੈ॥ ਛਬਿਛੈਲਘਨਾ॥ ਅਤਿਰੁਪਸ
 ਨੇ॥ ੩੫੯॥ ਮਨਮੋਰਤਹੈ॥ ਛਬਿਸੋਰਤਹੈ॥ ਕਲਿ
 ਕਰਨਹੈ॥ ਭਵਤਰਨਹੈ॥ ੩੬੦॥ ਅਤਿਰੁਪਸਨੇ॥
 ਜਨੁਮੈਨਬਨੇ॥ ਅਤਿਕ੍ਰਾਂਤਿਧਰੇ॥ ਸਸਿਸੈਭਤੇ

ਜਗਤ ਦੇ ਜੋਧਕਗਤ ਦੇ ਕੁਪੀ

ਅਧਿਪਤਾ ਸਕੈ ॥ ਅਧਿਨਾ ਸਕੈ ॥ ਚਰਦ ਇਕ
 ਹੈ ॥ ਅਧਿਪਤਾ ਇਕ ਹੈ ॥ ੧੬੫ ॥ ਸੰਗ ॥ ੧੬੫ ॥ ੧੬੫ ॥
 ੧੬੫ ॥ ਬਗਤ ਦੇ ਬੀਰ ਜਗਤ ਦੇ ਜੁਟੇ ॥ ਤਗਤ ਦੇ ਤੀ
 ਰੰਗਤ ਦੇ ਛੁਟੇ ॥ ਸਗਤ ਦੇ ਸੁੰਗਤ ਦੇ ਜੁਟੇ ॥ ਕ
 ਗਤ ਦੇ ਕੋਪੇ ॥ ਗਤ ਦੇ ਗੁਣੇ ॥ ੧੬੬ ॥ ਮਗਤ ਦੇ ਮਾਧਿਯੋ
 ਜਗਤ ਦੇ ਜੁਪੀ ॥ ਸਗਤ ਦੇ ਸੰਗਤ ਦੇ ਗੁਣੇ ॥ ਬਗ
 ਤ ਦੇ ਬੀਰ ਮਗਤ ਦੇ ਮੈ ॥ ੧੬੭ ॥ ਤਗਤ ਦੇ ਤੈਕੇ
 ਗਤ ਦੇ ਜੁਨੀ ॥ ਛਗਤ ਦੇ ਛੋਭੇ ॥ ਬਗਤ ਦੇ ਬਨੀ ॥ ਜਗ
 ਤ ਦੇ ਜੁਣੇ ॥ ਬਗਤ ਦੇ ਬਾਜੀ ॥ ਸਗਤ ਦੇ ਤੈਲੇ ॥ ਤਗਤ
 ਦੇ ਤਾਜੀ ॥ ੧੬੮ ॥ ਬਗਤ ਦੇ ਬੀਰ ॥ ਖਗਤ ਦੇ ਖੇਤੀ ॥
 ਜਗਤ ਦੇ ਜੁਣੇ ॥ ਅਗਤ ਦੇ ਅਚੇਤੀ ॥ ਵਗਤ ਦੇ ਉਠੇ
 ॥ ਕਗਤ ਦੇ ਕੋਪੀ ॥ ਡਗਤ ਦੇ ਡੋਧ ॥ ਪਗਤ ਦੇ ਪੋਧੇ ॥
 ਨਗਤ ਦੇ ਨਾਚੇ ॥ ਗਤ ਦੇ ਗੁਣੇ ॥ ਭਗਤ ਦੇ ਭਜੇ ॥ ਛਗ
 ਤ ਦੇ ਛੁਟੇ ॥ ਜਗਤ ਦੇ ਜੁਣੇ ॥ ਬਗਤ ਦੇ ਬੀਰ ॥ ਲਗਤ
 ਦੇ ਲਗੇ ॥ ਤਗਤ ਦੇ ਤੀਰੀ ॥ ੧੬੯ ॥ ਗਗਤ ਦੇ ਗੁਣੇ ॥ ਸਗ
 ਤ ਦੇ ਸੁਗੀ ॥ ਘਗਤ ਦੇ ਘੁੰਮੀ ॥ ਤਗਤ ਦੇ ਤੀਰੀ ॥ ਤਗਤ ਦੇ
 ਤੈਕੇ ॥ ਜਗਤ ਦੇ ਜੁਨੀ ॥ ਮਗਤ ਦੇ ਮੈ ॥ ਤਗਤ ਦੇ ਤਨ
 ॥ ੧੭੦ ॥ ਰਗਤ ਦੇ ਰੇਖੇ ॥ ਗਗਤ ਦੇ ਗੁਪੀ ॥ ਪਗਤ ਦੇ ਪ੍ਰੇ
 ਮ ॥ ਕਗਤ ਦੇ ਕੁਪੀ ॥ ਡਗਤ ਦੇ ਡੁਬੀ ॥ ਪਗਤ ਦੇ ਪ੍ਰਮਾਣੀ
 ॥ ਕਗਤ ਦੇ ਕਮੀ ॥ ਮਗਤ ਦੇ ਮਾਧਿਯੋ ॥ ੧੭੧ ॥ ਮਗਤ ਦੇ
 ਮੈ ॥ ਬਗਤ ਦੇ ਬਲਾ ॥ ਗਗਤ ਦੇ ਗੁਪੀ ॥ ਅਗਤ ਦੇ ਅ

ਭੁਭਿਅਤਿਅਕੁਲਾ॥ਧਵਤਭਿਯੋਸਮੁਹੇਅ
 ਭਿਭਿਅਕੁਲਾ॥ਸਨਿਧਰੈਚਿਤਮੈਨ॥ਤਿਭੁਪਿਤ
 ॥ਅਵਤਭਿਯੋਸਿਕੈਕਰਿਜੁਪਿਤ ਸ
 ਸਤਪੁਰਸਅਨੇਕਕਰਤਥਾਜੰਗਜੁਟਿਯੋਅਪ
 ਨਰਲਲੇਸਥਾਥਜਿਉਠਿਯੋਤਹਕੋਟਿਨਗੇ॥
 ਗੁਣਿਗਿਰਨਜੁਣਨਹੇ ਸ
 ਸਤਅਸਤਲੇਸਕੋਪਿਥੀਰਬੋਲਿਕੈਸਥੈ॥ਕੋ
 ਪਥਿਪਦੈਹੰਸੁਧਾਇਕੈਪਰੇਤਥੈ॥ਕਾਨਕੇਪੁਸ਼ਨ
 ਬਾਨਤਾਨਿਤੋਹੀ॥ਸੁਜੁਭਿਜੁਭਿਕੈਪਰੇਤਨੈਕਮੁਖ ॥ ੩੫
 ਮੇਰੀ ਬਾਨਪਾਨਲੇਸਥੈਸੁਕੁਪਸੁਗਮਾਰ
 ਲੋ॥ਬੀਨੀਬੀਨਿਜੇਲਏਪੁਬੀਨਬੀਰਹੁਲੋ॥ਸੀ
 ਕਛਹਿਕੈਤਿਮੈਨਿਸਕਧਾਇਭਹੀ॥ਸੁਅੰਗਭੰਗ
 ਤੈਗਿਰੈਨਜੰਗਤੇਪਧਾਰੀ
 ਅਨਿਸਰਤਾਨਿਅਸਮਾਨਕਰਿਛਹੀ॥ਐਨਸੁ
 ਰੈਨਕਰਤੈਨਕਰੇਹੀ॥ਧਵਕਰਿਰਵਕਰਿ
 ਅਨਿਕਰਿਲਹੀ॥ਛਰਿਨਧਾਇਸਨਬੀਰ
 ਬਰਭਗੀ ॥ ਕ੍ਰੋਧਕਰਿਬੋਧਹੋਸੇਪਿਅਰਿ
 ਧਵਹੀ॥ਜੇਧਬਗਬੋਧਧਰਿਕ੍ਰੋਧਸਲਾਵਹੀ
 ॥ਅੰਗਭਟਭੰਗਤੈਜੰਗਤਿਹੰਗੀ॥ਸੰਗਬਿਨੁਰੰਗ
 ਰਨਸੈਨਤਨਭੰਗੀ ॥ ਧਾਇਭਟਅਇਸਿ
 ਧਾਇਅਸਿਭਹੀ॥ਸੇਕਰਿਜੇਹਸਿਰੇਤਰਿਅਰਿ

ਰਹੀ ਪਾਨਤ ਜਿਹੁ ਰੁਭ ਜਿਹੁ ਮਿਰਨ ਸੇਰੁ ਭੀ ਪੈਯੋ
 ਛਾਇ ਲੇਖਿ ਦੁਤਿ ਨ ਰਿਸੁ ਲੇਖੀ ਲ
 ਜਸ ਜਿਸ ਜਥਾ ਗਾਜਿ ਅਸਾਵ ਭੀ ਕੋਧ
 ਰਿਥੈ ਧਠਿਐ ਜਥਾ ਅਸਿਲਾਵ ਭੀ ਜੁ ਵਿਗਤ
 ਲਪੁਨਿ ਰੇਵ ਪੁਰਧਾਵ ਭੀ ਜੀ ਤੇ ਕੋਗੀਤ ਕੁਲ
 ਗੀਤਿ ਜਿ ਮਗਾਵ ਭੀ ਸਾਜਿ
 ਸਾਜੇ ਕੈ ਸਚੈ ਸਲਾਜ ਚੀਰਧਾਵ ਭੀ ਜੁ ਵਿਗਤ
 ਕੈ ਮੈ ਪੁਲੈ ਕਲੇਕ ਪਾਵ ਭੀ ਪਾਇ ਪਾਇ ਕੋਹੀ
 ਅਘਾਇ ਪਾਇ ਫੇਲ ਭੀ ਪਛੇਲ ਪਾਵਨਾ
 ਲੈ ਅਮੈਲ ਚੀਠੇਲ ਭੀ ਕੋਧ ਚਪੈ ਮੁ
 ਚੈ ਸੋਖ ਸੁਗਧਿ ਆਇਓ ਪਾਇ ਪਾਇ ਜੁ ਵਿਗਤ
 ਵਿਜੁ ਵਿਜਾਇਓ ਸੁਅਸਤ ਸਮਤ ਸੇਲ ਕੇ ਪੁ
 ਰਾਮ ਨਿਤਾਏ ਸਲਾਜ ਗਾਜਿਓ ਰੀਨਿ ਸੋਕਧ
 ਇਮਾਏ ਮ੍ਰਿਗ ਛੇਲਾ ਬਾਸੁਰੀ ਸਨਾਇ
 ਝਬਾਜੇਓ ਸੁਪਾਵੇ ਪਿਕੈ ਬਲੀ ਸੋਕ ਪਾਨਿ
 ਗਾਜੇਓ ਸੁਖੁ ਵਿਜੁ ਵਿਕੋਹੀ ਵਿਗਤਿ ਆਨਿ ਜੁ
 ਵਿਓ ਸੁਅਪਧੁ ਪੈਰੀ ਰਿਸਾਵਿ ਸਨ ਸੁਝੈ
 ਸੋਧਿਕ ਕਲੋਜਿ ਮਸੁਪਰ ਚੀਰਧਾਇਓ ਅ
 ਗਸਤ ਸਿਧੁ ਕੀ ਸਮੇਪ ਚਾਇ ਸੈਨ ਜਾਇਓ ਸੰਘ
 ਬਹਨੀ ਸੋਕ ਅਨੀ ਸਤੀਗ ਗਾਜੇਓ ਬਿਸੇਖ ਜੁਪ
 ਮੰਡਿਕੈ ਅਸੇਖ ਸਸਤ ਬਾਜੇਓ

ਆਵਤੀਨਿਪਕੇਰਲਤੋਂਹਿਬੀਜਕਗਿਬਕੇ
 ਟਿਕਕੁਟੋ॥ਸਾਜਗਿਗੇਨਿਪਰਾਜਕੁੰਬਰਬਾਜਫਿਰੋ
 ਹੋਨਵਤਛੁਟੋ॥ਤਾਜਕੁੰਗਜਗਾਜਕੁੰਬਰਕੇ
 ਸਨਤੇਗਹਿਕੋਤਿਕੁਸੁਟੋ॥ਪੰਨਸਮਾਨਬਹੋਕਲਬਾ
 ਨਸਬੈਅਭਿਖਾਰਲਾਸੇਚਲਿਛੁਟੇ ॥ ਧਾਇ
 ਪੋਕਰਿਕੋਪਬਡੇਤਦਬਾਨਕਮਾਨਕ੍ਰਿਪਨਸੰਭਗੇ॥
 ਪੰਟਿਸਿਓਹਥੀਪਰਸਾਕਰਿਕੋਪਚੁਰਿਦਿਸਿਚੋਕਿ
 ਪ੍ਰਭਗੇ॥ਕੁੰਜਬੁਪੰਜਗਿਗੇਨਮੁਖਪਨਸੋਭਿਤਹੈਅਤਿ
 ਬੀਲਾਡਿਲਾਗੇ॥ਗਵਨਰਾਮਸਮੈਗਨਕੇਗਿਗਰਾਜਮਨੈ
 ਹਨਵਤਉਪਭੇ ॥ ੧ ॥ ਚੰਪਚਰੀਚਤੁੰਗਚਮੁੱਕ
 ਹੁਨਲੈਕੋਪਗਸਿੰਧੁਪੇਟੇ॥ਧਾਇਪੋਕਰਿਕੋਪਹੀਗਨ
 ਅਇਸਚੈਪਗੁਣੈਨਪਛੇਲੇ॥ਬਾਨਕਮਾਨਕ੍ਰਿਪਨ
 ਨਕੇਘਨਸਿਖਾਮਘਨੇਤਨਅਯਧਣੇਲੇ॥ਸੇਨਭ
 ਰੇਗਮਨੀਅਗਮਾਪਤਿਛਗੁਨਅੰਤਬਸੰਤਸੇਖੇਲੇ
 ॥ ਧਾਇਸਚੈਸਹਿਕੋਕਮਲਾਪਤਿਕੋਪਭਯੋਕ
 ਰਾਮਾਯੁਧਲੈ॥੨॥ਜਨਸੈਨਬਿਖੈ ॥ ਧਾਸਿਕੋਛੇ
 ਨਮੋਬਿਨੁਪ੍ਰਾਨਸਚੈਅਭਿਕੀਨੋ॥ਵੁਟਿਪੁਰਮੰਡਾਸੁ
 ਭੁਖਨਬੀਬਲੀਅਤਿਸੁੰਦਰੀਨੋ॥ਅੰਓਪਮੰ
 ਉਪਜੀਮਨਮੈਗਨਭੂਮਿਕੋਮਨਹੁਭੁਖਨਦੀਨੈ
 ਚੰਪਚਰੀਓਕਰਿਕੋਪਕਲੀਕ੍ਰਿਤਅਯੁਧਅੰਗ
 ਅਨੇਕਨਸਜੋ॥ਤਲਾਮ੍ਰਿਦੰਗਮੁੰਡਗਉਪੰਗਸੁਭੰਤਿ

ਅਨੇਕਭਲੀਬਿਧਿਥਾਜੋ। ਪੁਰਿਠਟੀਛੁਟਿਧੁਰਿ
 ਜਟੀਜਟਿਰੇਵ ਅਰੇਵਰੇਉਉਠਿਭਾਜੋ। ਕੋਪਕ
 ਛੁਰੀਕੋਚੇਤਮੈਕਲਿਕੀ ਅਵਤਰਜਥੈਰਨਗ
 ਜੇ ਬਾਜਹਨੰਗਜਗਜਸਨੇਨਿਪਰਜਬ
 ਨੇਰਨਭੂਮਿਗਿਰਾਏ। ਤੇਲਾਡਿਗੇਪੇਗਿਰਿਸੇਅਰ
 ਸਤਲਾਰੇਵਅਰੇਵਸਬੈਰਹਾਏ। ਸਤਾਪੁ
 ਸੁਖਿਯੋਸਹਤਾਸਬਲੋਕਅਲੋਕਸਬੈਰਹਾ
 ਏ। ਚੰਕਿਚਕੇਰੇਗਪਾਲਸਬੈਕਿਹੰਪੈਕਲਿਕੀ
 ਅਵਤਰਗਿਸਏ ਬਾਨਕਮਨਸੰਭਰਿ
 ਭੀਰਠਾਨਿਸੁਖੀਰਨਕੋਟਿਕਮਗੇਜਾਪਕਹੰ
 ਮਿਰਬੰਧਕਹੰ ਅਮਿਰੇਨੁਸਮਾਨਸਬੈਕੀਡੇ
 ਬਾਜਕਹੰਗਜਗਜਪੁਜਰਬਉਸਟਪੇਰਨਪੁਸ
 ਟਬਿਰਗੇ। ਜਾਨੁਕਬਗਬਨਿਯੋਰਨਮੰਡਲਪੇ
 ਖਨਕੋਜਟਗਜਪਧੇ ਲਾਜਰੇਅਰਿ
 ਜਚਹੰਦਿਸਿਭਾਜਿਚਲੇਪੁਨਿਅਨਿਪਿਗੇਬਾ
 ਨਕ੍ਰਿਪਨਗਰਬਾਛੀਛਿਥੈਲਛਕੇਚਿਤਰੇ
 ਪਿਚਿਗੇਪੁਤਿਮਨਸੁਜਾਨਅਜਾਨਭੁਜਕਰਿਧੈ
 ਜਭਿਰੇਨਹਿਛੇਗਿਛੇਗੇਹਰਿਸੇਲਰਿਕੋਰਨਸੋਮਰਿਕੋ
 ਜਸਕੋਕਰਿਕੋਭਵਸਿਧੁਤੇ ਰੰਗਸੋਜਾਨੁ
 ਸੁਰੰਗੈਸਿਧੁਛੁਟੀਪੈਸੀਸਪੈਸੋਨਅਲੇਲੋ। ਬ
 ਜਗਿਰੇਭਟਗਜਕਹੰਬਿਚਲੇਕਲਿਕੇਕੁਪਿਕੈਅ

ਸਿਮੇਲੋਗਾਚਰਗਜਾਨਕਰੈਬਸੁਪਧਰਜੁਇਗਿਰਿਪ
 ਗੁਣੈਨਪਛੇਲੋਗਾਖਾਇਕੇਤੰਗਮਲੰਗਲਿਟੇਮਨ
 ਫਗੁਨਮੰਤਬਸੰਤਸੇਖੇਲੇ॥੩੬੬॥ਜੋਤੋਕਜੀਤ
 ਬਰੇਸੁਸਚੈਭਟਚੰਪਿਚਰੁਚੁੰਭਿਤੋਧਏ॥ਬ
 ਨਕਮਨਗਰਬਰਛੀਅਸਿਕਾਢਿਲਏਕਰੇਸੰਚ
 ਮਕਏ॥ਚਾਬੁਕਮਾਰਿਤੁੰਗਪਸੇਨਸਵਨਕੀਘ
 ਟਜਿਉਂਪਪਯਏ॥ਸੀਕਲਕੀਕਰਲੈਕਰਵਹਿਸੁਨੇ
 ਕੁਯੋਅਹਿਅਨੇਕਪਏ॥੩੬੭॥ਮਹਿਮਚੀਬਿਸੰ
 ਰਗਜਬੈਤਬਅਪੁਪਛੇਹਿਸਚੈਭਟਭਾਜੋ॥ਡਹਿ
 ਹਥਿਅਸੰਨਪੁਤਰਿਸੁਏਕਹਿਬਸਚੈਨਹਿਲਾ
 ਜੋ॥ਸੀਕਲਕੀਅਵਤਰਤੰਗਹਿਸਸਤਸਚੈਇ
 ਹਭਾਤਿਬਿਗਾਜੋ॥ਭੂਮਿਅਕਾਸਪਤਰਚਕਿਯੰਛਬਿ
 ਰੇਵਅਰੇਵਰੇਉਲਾਖਿਗਾਜੋ॥੩੬੮॥ਦੇਖਿਭਜੀਪੁ
 ਤਿਨਅਹਿਕੀਕਲਕੀਅਵਤਰਹਥਿਅਸੰਭਗਾਬ
 ਨਕਮਨਕਿਪਾਨਗਰਛਿਨਬੀਚਸਚੈਕਹਿਚੁਗਨ
 ਰੋਗਾਭਾਜਿਚਕੇਇੰਭੰਤਿਭਟੈਜਿਮਿਪੰਨਬੰਦੁ
 ਮਛਾਡਿਪਤੋਗਾਲਾਜਗਈਕਛੁਮਨਹਿਯੋਨੰਧਿ
 ਨਨਡਹਿਨਿਚਾਨਪਧੇ॥੩੬੯॥ਸੁਆਕੰਦਾਕ
 ਭੁੰਭਰੀਮਲਿਮੁਖਮਹਿਉਚਰਤਾਕੁੰਭਟਭਾਜਿਪੁ
 ਕਰਤਅਸਤਾਕੇਤਿਕੋਧਫਿਰਤਰਲਗਾਤਾਕਿ
 ਤਿਕੁਜੁਇਬਰੰਗਨਿਬਿਅਤ॥ਕੁੰਭਰਬੀਭਿ

ਰਤ ਸੁਗੰਧ ਮਾਤਾ ਕੁੰਡਲ ਨੇ ਛੇ ਭਿਭ ਜਤ ਅਸਿਧ ਰਤ
 ਕੇਈ ਛੇ ਭਿਭ ਨਤਰ ਨ ਜੋਧਾ ਕੇਈ ਮੁਖ ਮਾਧਿਰ ਦਤ
 ਕਮਿ ਕੋਧਾ ॥੪੦੧॥ ਕੇਈ ਖਗ ਖੰਡੀ ਗਿਰਤਰ ਨ ਛੋੜੀ ਕਿ
 ਤਿਕਭਾ ਜਿ ਚਲਤ ਤ੍ਰਿਸਿ ਅੰਤ੍ਰੀ ॥ ਕੇਤਿ ਕਨਿਭੁ ਮ
 ਜੁਧ ਮਚ ਵਤਾ ॥ ਅਹ ਵਸੀ ਜਿ ਰਿਵਲ ਯਾ ਪਵ
 ਤ ॥੪੦੨॥ ਕੇਤਿ ਕਜੁ ਭ੍ਰਿਮ ਰਤਰ ਨ ਮੰਡਲਾ ॥ ਕੇਤਿ ਕ
 ਭੇਦਿ ਚਲਤ ਸੁਗੰਡਲਾ ॥ ਕੇਤਿ ਕ ਅਨਿ ਪ੍ਰਹਰਤ
 ਸੰਗੈ ॥ ਕੇਤਿ ਕ ਭੰਗ ਗਿਰਤੁ ਹੈ ਅੰਗੈ ॥੪੦੩॥ ॥੪੦੪॥
 ॥ ਭਾਜਿ ਬਿਨੰਤ ਟਲਾ ਜਸ ਬੈ ॥ ਤਜਿ ਸਾਜ ਜਹ
 ॥ ਨਾ ਚਤੁਰਤ ਪਿਸਾ ਚਨਿ ਸਾ ਚਗਾ ਤਿ ਜਹਾ ॥ ਰੇਖ
 ਤ ਦੇਵ ਅਦੇਵ ਮਹਾਨ ਕੋ ਬਰਨੈ ॥ ਜੁਭੁ ਤ ਭਯੋ ਜਿ
 ਭੰਤਿ ਸੁਪਰਥ ਅੰਕਰਨੈ ॥੪੦੫॥ ॥ ਵੇ ਕਰੈ ਗਿ ਸਿਖ ਰਿ
 ਮਹਾ ਹਠ ਭਨਿ ਹਰੀ ॥ ਕਿ ਪਭੇ ਰੇ ਹੰਭੰਤਿ ਸੁਪਾਵ ਕ
 ਜਾਨੁ ਭਰੀ ॥ ਕੁੰਪਭੇ ਰੇ ਨ ਛੋੜਿ ਸੁ ਅਤਨ ਫੁਰਤ ਹੈ ॥
 ਨੇਕੁ ਚਲੈ ਨਹਿ ਪਾਵ ਸੁ ਮਾਧਿ ਪੁਕਰਤ ਹੈ ॥੪੦੬॥ ॥ ਰੇਖ
 ਤ ਹੈ ਰਿਵ ਦੇਵ ਪਨੈ ਪਨਿ ਜੰਪਤ ਹੈ ॥ ਭੁਮਿ ਅਕਾਸ
 ਪਤਰ ਚ ਭੁੰਦ ਕਰ ਪਤ ਹੈ ॥ ਭਾਜਤ ਨਹਿ ਨ ਬੀਰ ਮ
 ਹਰਨ ਗਾਤ ਹੈ ॥ ਜੰਛ ਭੁਜੰਗ ਨਿਨਾ ਰਿਲ ਖੇਛ ਬਿਲ
 ਜਤ ਹੈ ॥੪੦੭॥ ॥ ਪਾਵ ਤ ਹੈ ਕਮਿ ਕੋ ਪਮਾ ਸੁਗੰਧ ਰਤ ਹੈ ॥
 ਮੰਡਤ ਹੈ ਬਿਕਰਲ ਭਯੰਕਰ ਜੁ ਪਜਾ ॥ ਪਾਵ ਤ ਹੈ
 ਸੁਗੰਧ ਜੋ ਸਾ ਮੁਹਿ ਜੁਭੁ ਤ ਹੈ ॥ ਰੇਵ ਅਦੇਵ ਗ੍ਰਿਥ ਸ

ਥੈਕਿਤਲੁ ਫੁਟਹੈ॥੪੮॥ ਚੰਦ੍ਰਕਾਂਤੁ ਮਥੇ
 ਕਤਹਿਤਾਕਿਧੇਈਹਸਵੰਧਨਾਹਿਨਲਗੇਜੁ
 ਧਕੇਜਹੰਤਹੰਸਥੈਬਿਧਨਾਭੀਮਭੰਤਿਧਾਇਕੈ
 ਨਿਸੰਗਧਾਇਕਰਤਮਾਇਜੁਫਿਜੁਫਿਕੈਮੈਸੁਰੇ
 ਵਲੇਕਬਸਤਜਾਇ॥੪੯॥ ਤਨਿਤਾਨਿਬਨਕੇਅ
 ਜਨਬਹੁਧਾਵੰਧੀਜੁਫਿਜੁਫਿਕੈਮੈਅਲਾਕਿਲੇ
 ਕਪਵੰਧੀ॥ਗੰਗਾਗੰਗਾਅੰਗਨੰਗਭੰਗਾਅੰਗੁਪੈਪਰਤਾ
 ਫੁਕਫੁਕੁਹੈਗੰਗੇਸੁਰੇਵਸੰਦਰੀਬਸਤ॥੫੦॥
 ਤਿਕਮਿਤਤੀਗੰ॥ਬ੍ਰਿਕਮਿਤਬੀਗੰ॥ਤ੍ਰਿਕਮਿ
 ਤਛੇਲੀ॥ਬ੍ਰਿਕਮਿਤਛੇਲੀ॥੪੧॥ ਤਿਕਮਿਤਤੀ॥
 ਬ੍ਰਿਕਮਿਤਬੀ॥ਤ੍ਰਿਕਮਿਤਪਥੀ॥ਸ੍ਰਿਕਮਿਤਸਾ
 ਥੀ॥੫੧॥ ਬ੍ਰਿਕਮਿਤਬਨੀ॥ਜ੍ਰਿਕਮਿਤਜੁਨੀ॥ਕ੍ਰਿਕ
 ਮਿਤਛੇਲੀ॥ਜ੍ਰਿਕਮਿਤਜੇਲੀ॥੪੨॥ ਪ੍ਰਿਕਮਿਤਖੇਤੀ॥
 ਪ੍ਰਿਕਮਿਤਪ੍ਰੇਤੀ॥ਨ੍ਰਿਕਮਿਤਨਚੈ॥ਮਿਕਮਿਤਗਚੈ
 ੫੨॥ ਤ੍ਰਿਕਮਿਤਪੁਗੰ॥ਪ੍ਰਿਕਮਿਤਪੁਗੰ॥ਪ੍ਰਿਕਮਿਤਪਿ
 ਸਾਚੀ॥ਨ੍ਰਿਕਮਿਤਨਾਚੀ॥੪੩॥ ਤਿਕਮਿਤਤੇਗੰ॥
 ਬ੍ਰਿਕਮਿਤਬੇਗੰ॥ਤ੍ਰਿਕਮਿਤਚਮਕੈ॥ਫ੍ਰਿਕਮਿਤਫ
 ਮਕੈ॥੪੪॥ ਜ੍ਰਿਕਮਿਤਜੇਧੀ॥ਕ੍ਰਿਕਮਿਤਕੇਧੀ॥ਜ੍ਰਿਕ
 ਮਿਤਜੁਫੈ॥ਪ੍ਰਿਕਮਿਤਪੁਫੈ॥੪੫॥ ਬ੍ਰਿਕਮਿਤਖੇਤੰ
 ॥ਸ੍ਰਿਕਮਿਤਅਚੇਤੰ॥ਬ੍ਰਿਕਮਿਤਬਾਜੀ॥ਗ੍ਰਿਕਮਿ
 ਤਗਾਜੀ॥੪੬॥ ਗ੍ਰਿਕਮਿਤਗਜਨੰ॥ਫ੍ਰਿਕਮਿਤਭਜਨੰ

ਹਿਰੁ ਹਿਰੁ ਜਾਂ॥ ਹਿਰੁ ਹਿਰੁ ਜਾਂ॥ ੪੧੮॥ ਹਿਰੁ ਹਿ
 ਰੁ ਪੈਤਾ॥ ਪ੍ਰਿਤੁ ਹਿਰੁ ਪ੍ਰੇਤਾ॥ ਸਿਰੁ ਹਿਰੁ ਸੰਗੀ॥ ਜਿਰੁ ਹਿ
 ਰੁ ਜੰਗੀ॥ ੪੧੯॥ ਇਹੁ ਭਾਤਿ ਸੈਨੁ ਜੁ
 ਈ ਅਪਗਾਹਨੈ ਹੋ ਕ੍ਰੋਧਾਏ ਜੁ ਝਗਾਤੈ ਜੰਤ ਬਨਹੈ
 ਜੰਤ ਬੀਗਾਉ ਤੰਤ ਨ ਰਭੈ ਤੰਤ ਭੀਗ॥ ੪੨੦॥ ਆਜ
 ਨ ਬਹੁ ਜੋਧਾ ਸਕੈ ਪਾ ਕੋਢ ਤਕਿ ਪਾਨ ਬਹਿਤ ਪੈਪਾ॥
 ਲੁਝੈ ਤਸੁ ਸੁਜੁ ਝਤ ਅਪਗਾਜਨੁ ਸੇਤ ਬੰਧਦੇ ਖਿ
 ਤਪਹਰ ੪੨੧॥ ਕੋਟੈ ਤ ਅੰਗ ਭਭ ਕੰਤ ਘਾਵਾ
 ਸਿਝੈ ਤਸੁ ਸੁਜੁ ਝੈਤ ਚਾਵਾ॥ ਨਿਰਖੰਤ ਸਿਧ ਚਰਨ
 ਅਨੰਤਾ॥ ਉਚੈ ਤਕਿ ਤਜੋ ਪਨ ਬਿਅੰਤ॥ ੪੨੨॥
 ਨਰੰਤ ਅਪੁਈ ਸੁਰਕਰ ਲਾ॥ ਬਾਜੰਤ ਡੋਰੈ ਕਰ
 ਬਿਸਾਲਾ ਪੈ ਅੰਤ ਮਾਲ ਕਾ ਲੀਕ ਪਾਲਾ॥ ਚਿਖ
 ਚਿੱਤ ਸੈਨ ਛਡੈ ਤਜੁ ਲਾ॥ ੪੨੩॥ ਭਾਗੈ ਭਾਗੈ
 ਭਾਗੈ ਭਾਗੈ ਭਾਗੈ॥ ਧਨ ਮੇਘ ਲਾਜੈ॥ ਖਰੋਖੇ
 ਤਖੜੀ॥ ਤਜੈ ਤਾਨਿ ਪੜੀ॥ ੪੨੪॥ ਗਿਰੈ ਅੰਗ ਭੰਗੀ
 ॥ ਨਚੈ ਜੰਗ ਰੰਗੀ॥ ਖੁਲੇ ਖੰਗ ਖੁਨੀ॥ ਚੜ੍ਹੈ ਚੌਪਤੁ ਨੀ
 ॥ ੪੨੫॥ ਭਯੋ ਪੰਗੁ ਪੀ॥ ਇਤੀ ਕਹਿ ਸੁੰਧੀ॥ ਜਿ
 ਟਿਝੈ ਕਾ ਲਹੁ ਪੀ॥ ਭਯੋ ਸਰਬ ਭੁਪੀ॥ ੪੨੬॥ ਸ
 ਬੈ ਸੈਨ ਭਾਜਾ॥ ਫਿਰਿ ਭੈ ਅਪੁਰਾ ਜਾ॥ ਗਟਿ ਭੈ ਆ
 ਨਿਜੁ ਪੀ॥ ਭਯੋ ਨਰ ਉਪੀ॥ ੪੨੭॥ ਤਜੈ ਬਨ ਐਸੈ॥
 ਬਨ ਪੜੈ ਸੈ॥ ਜਨ ਮੇਘ ਪਗਾ॥ ਨਭੰਤ ਜਨੁ ਤਰ

੨੨॥ ਕਰ ਅੰਸਮਾਣੀ॥ ਸਰ ਸੰਤ ਸਾਣੀ॥ ਚਰਚ
 ਚੁਟੀ ਮਹਾ ਜੋਧ ਜੁਟੇ॥ ੨੩॥ ਚਲੇ ਕੀਟਕ ਸੋਭ
 ਚੋਟਿ ਡਕ ਸੋ॥ ਕਨੀ ਸਿੰਧੁ ਰੇਤੀ॥ ਤਨੈ ਮਤੇਤੰ॥ ੨੪॥
 ਚੁਟੈ ਸੁਹਨ ਪੁੱਖੀ॥ ਸੁਧ ਸਹ ਮੁੱਖੀ॥ ਕਲੰਕ ਕਪੜੀ
 ॥ ਤਜੈ ਤਨਿ ਛੁੜੀ॥ ੨੫॥ ਗਿਰੈ ਤਖੇਤੀ॥ ਨਚੈ ਚੁਤ
 ਪ੍ਰੇਤੀ॥ ਕਰੈ ਚਿਤ ਚਰੀ॥ ਤਜੈ ਬਾਨਧਰੀ॥ ੨੬॥ ਤਲੈ
 ਜੋਧ ਜੁੱਧੀ॥ ਕਰੈ ਘਾਇਕੁ ਧੀ॥ ਖਹੇ ਖੰਗ ਖੰਗੀ॥ ਉਠੈ ਖੁਲ
 ਅੰਗੀ॥ ੨੭॥ ਨਚੇ ਪਖਰ ਲੈ॥ ਚਲੇ ਬਾਲਿ ਲੈ॥
 ਖੋਹੇ ਪ੍ਰੇਤ ਨਚੈ॥ ਗਨੰਗ ਗਰੈ॥ ੨੮॥ ਨਚੇ ਪਥਰੀ
 ਸੀ॥ ਮਰਿਯੋ ਜੋਧ ਸੀ॥ ਵਸੰਦਿ ਵਸ ਜੁੱਧੀ॥ ਭਯੋ ਘ
 ਰੁਧੀ॥ ੨੯॥ ਪੁਨਿ ਗੰਤਿ ਘਾਗਿਯੋ॥ ਪਗੜੈ ਕਰ ਗਿ
 ਯੋ॥ ਫਿਰਿ ਯੋ ਫੇਰਿ ਐਸੇ॥ ਕੁਧੀ ਸੰਪਾਜੈ ਸੇ॥ ੩੦॥ ਪੁ
 ਨਿ ਜੁੱਧ ਮਰਿਯੋ॥ ਸਰੰਧ ਘਰਿਯੋ॥ ਤਜੈ ਬੀਰ ਬਾ
 ਨੀ॥ ਸੁਬ ਪੈਰਿ ਪਾਨੀ॥ ੩੧॥ ਸਭੈ ਸਿੰਧ ਰੇਖੀ॥ ਕਲੰਕ
 ਤਲੇਖੀ॥ ਧਨ ਪੀਨਿ ਜਪੈ॥ ਲਖੇ ਭੀਰ ਕਪੈ॥ ੩੨॥
 ੩੩॥ ਅੰਨਿ ਅੰਨਿ ਸੁਗਮੰ ਸੁਤਾਨਿ ਬਾਨਧਰੀ
 ॥ ਅਗੁਣਿ ਜੁਣਿ ਕੇ ਮੈਂ ਸੁਰਦਨ ਰਿਪਾਵਹੀ॥ ਸੁਗਿਣਿ ਗਿ
 ਣ ਅਪਛਰਾ ਪੁਤੰਕ ਸੁਰਨੈ ਬਗੈ॥ ਪ੍ਰਬੀਨ ਬੀਨੈ ਕ੍ਰੋਧੀ
 ਨਪਨੈ ਕਪੈ॥ ੩੪॥ ਸਨਧ ਬੱਧ ਸੁੱਧੈ ਚਿਰ ਪਸਰ
 ਧਵਹੀ॥ ਸੁਕੁੰਧ ਸੰਗਤੀ ਛਨੰ ਸੁਤਾਨਿ ਸੰਤੁਲਾਵਹੀ॥
 ਸੁਜੁਣਿ ਜੁਣਿ ਕੇ ਗੈ॥ ਅਗੁਣਿ ਲੁਣਿ ਕੇ ਹੀ॥ ਅਗੁਣਿ ਅ

ਰਘੁਵੰਸ਼ੀ ਬਨਾਇ ਸੈਨ ਏਕਗੀ ॥ ੧੦੦ ॥ ਰਘੁਵੰਸ਼ੀ
 ਕਾਗਤਰੰਕੋਪ ਰਾਗਤਰੰਗ ਜਾਪ ॥
 ਗਤਰੰਘੋਬ ਗਤਰੰਬ ਜਾਪ ॥ ਛਗਤਰੰਘੀ ਲੰਛ
 ਗਤਰੰਛੁਟੋ ਮਗਤਰੰਸੁਰੰਗ ਗਤਰੰਜੁਟੇ ॥
 ਬਗਤਰੰਬ ਜੇਨ ਗਤਰੰਨਗੋਜ ਗਤਰੰਜੋਧ ਮਗ
 ਤਰੰਮਗਾਤਰੰਡਗੇਬ ਗਤਰੰਖੁਨੀ ॥ ਚਗਤਰੰ
 ਚੋਪੇਰ ਗਤਰੰਦੁਨੀ ॥ ੧੦੧ ॥ ਰਗਤਰੰਸੇਸਗਤਰੰ
 ਸਿੰਧੀ ॥ ਭਗਤਰੰਭ ਜੇਬ ਗਤਰੰਬੁਧੀ ॥ ਛਗਤਰੰਛੁ
 ਟੇਤਗਤਰੰਤੰਗੀ ॥ ਜਗਤਰੰਜੁਟੇਬ ਗਤਰੰਬੀਰ ॥
 ੧੦੨ ॥ ਕਾਗਤਰੰਕੋਪ ਕੇਬ ਗਤਰੰਬਾਨੀ ॥ ਛਗਤਰੰਛੁ
 ਕੇਨ ਗਤਰੰਨਿਸਨੀ ॥ ਬਗਤਰੰਬਾਜੀਤ ਗਤਰੰਭੰਗੀ
 ਸਗਤਰੰਸੈਨ ਛਗਤਰੰਛੰਗੀ ॥ ੧੦੩ ॥ ਬਾਗਤਰੰਬੀ
 ਰੰਭ ਗਤਰੰਭ ਜੋ ॥ ਛਗਤਰੰਚਿਤੰਲਾਗਤਰੰਲਾਜੇ
 ॥ ਭਗਤਰੰਭੰਗੀ ॥ ਕਾਗਤਰੰਕੋਪੈ ॥ ਤਾਗਤਰੰਤੰਸੈਜਾਗ
 ਤਰੰਜਪੈ ॥ ੧੦੪ ॥ ਛਗਤਰੰਛੰਡਿਯੋਗਤਰੰਗਜਾ ॥
 ਸਗਤਰੰਸੈਨ ਭਗਤਰੰਭ ਜਾ ॥ ਛਗਤਰੰਛੁਟੇਬ
 ਗਤਰੰਬਾਨੀ ॥ ਰਾਗਤਰੰਰੋਕੀ ॥ ਰਾਗਤਰੰਦਿਸਨੀ ॥
 ੧੦੫ ॥ ਮਾਗਤਰੰਮਘੇਬ ਗਤਰੰਬਾਨੀ ॥ ਟਾਗਤਰੰਟੁਟੇਤ
 ਗਤਰੰਤੰਨੀ ॥ ਲਾਗਤਰੰਲਾਗੇਰ ਗਤਰੰਰੋਪੈ ॥ ਡਾਗਤਰੰ
 ਡੋਘੇਬ ਗਤਰੰਬਪੈ ॥ ੧੦੬ ॥ ਮਾਗਤਰੰਮਘਿਯੋਗਤਰੰ
 ਭੁਧੀ ॥ ਕਾਗਤਰੰਕੋਲੰਗਤਰੰਦੁਪੀ ॥ ਬਾਗਤਰੰਬਾਘੇਛ

ਹਨਿਯੋਸਭੇਸੀ॥ਚਤੁਰਚਰੇਸੀ॥ਚਲੀਧਮਚਰ
 ਚ॥ਕਰੇਦੇਦਿਅਚ॥੪੫੫॥ਜਿਤਿਯੋਰੇਸਕੈਸੀ॥
 ਚਛੇਯੋਕੋਪਐਸੋ॥ਬੁਢਿਯੋਸਰਬਸੈਨੀ॥ਕਰੇਸਤੈ
 ਨ॥੪੫੬॥ਚਈਜੀਤਬੰਭੀ॥ਗਡਿਯੋਜੁਪਖੰਭੀ॥ਚੁ
 ਚੋਪਚਲੀ॥ਧਰਸਰਬਚਲੀ॥੪੫੭॥ਉਠੀਕਪਿਐ
 ਸੋ॥ਨਦਨਵਜੈਸੋ॥ਚਛੇਚੋਪਸੁਗੀ॥ਗਹੀਧੁਰਿਪੁਗੀ॥
 ੪੫੮॥ਭੁਭੇਛੰਤਧਰੀ॥ਅਨੀਜੈਗਿਰੀ॥ਚਲੇਕੋਪ
 ਐਸੋ॥ਬਿਤੰਦਿਯੋਜੈਸੋ॥੪੫੯॥ਸੁਭੇਸਰਬਸੈਨੀ॥ਕ
 ਥੈਕੋਨਬੈਨੀ॥ਚਲੀਸਾਜਿਸਾਜਾ॥ਬਜੇਜੀਤਬਜਾ
 ੪੬੦॥ਭੁਜੰਗਪ੍ਰਯਤਛੰਦਾ॥ਜਿਤੇਖੰਗਹੀਪਖੰਗੀਖਤ
 ਗਧਰੀ॥ਯੋਪਖੰਗੀਭੰਖੰਗੀਐਕਧਰੀ॥ਗੁਜਿਸਤਨ
 ਗਜੀਗਜੀਗੋਹੁਮੀ॥ਹਨੇਸੁਰਬੰਕੇਗਿਰੇਛੁਮਿਭੁਮੀ॥
 ੪੬੧॥ਹਨੇਕਬੁਲੀਬਬਲੀਬੀਰਬੰਕੋ॥ਕਧਰੀ
 ਹੋਵੀਇਰਕੀਨਿਸੰਕੋ॥ਬਲੀਬੱਲਖੀਗੋਹੁਮੀਗ
 ਜੀਲੋ॥ਭਜੇਤ੍ਰਸਕੈਕੈਭਏਬੰਧਫੀਲੋ॥੪੬੨॥ਤ
 ਜੈਅਸਤ੍ਰਸਸਤ੍ਰਸਜੈਨਗਿਭੇਸੀ॥ਲਜੈਬੀਰਪੀਰਚ
 ਲੈਛੰਡਿਰੇਸੀ॥ਗਜੀਬਜਗਜੀਰਬੀਰਜਹੀਨੀ॥ਤਜੈ
 ਬੀਰਪੀਰਭਏਅੰਗਛੀਨੀ॥੪੬੩॥ਭਜੇਹਬਸੀਭਲ
 ਬੀਕੋਕਬੰਦੀ॥ਚਲੇਬਰਬਰੀਇਮਨੀਛੰਡਿਤੰਦੀ
 ॥ਖੁਢਿਯੋਖਤਗਖੁਨੀਤਹੰਏਕਗਜੀ॥ਚੁਹੁਸੈਨਮਾਧੀ
 ਨਚਿਯੋਜਾਹਿਤਜੀ॥੪੬੪॥ਖੁਢਿਯੋਜੋਧਜੰਗੀਮਹ

ਜੀਗਕਰਤਾ। ਛੁਭਿਐ ਛੱਤ੍ਰਪਰੀਸਨ ਛੱਤ੍ਰਹਤਾ। ੨
 ਰੰਦੁਰਗਾਮੀਰਲੀਜੁਪਜੇਤਾ। ਛੁਭੇਛੱਤ੍ਰਪਤਜਨੀ
 ਜੁਪੇਤਾ॥੪੬॥ ਮਹਕੁੰਧਕੈਬਾਨਛੱਤ੍ਰਅਪਰੀਕ
 ਟੇਟਰੰਛੱਤ੍ਰਟੀਨਿਪਰੀਗਿਰੀਲੁਥਜੁਬੀਮਲੇਤੱਥ
 ਬੱਥੀ। ਗਿਰੇਅੰਗਭੰਗੰਨਰੰਪੋਥਜੁਬੀ॥੪੬॥ ਕਰੈਕੇਲ
 ਕੰਕੀਕਿਲਕੈਤਿਕਾਣੀ। ਤਜੈਜੁਲਾਮਾਲਾਮਹਜੋਤਿ
 ਜੁਲੀ। ਸੈਭੁਤਪ੍ਰੇਤਤੁਟੈਤੱਥਤਾਣੀ। ਛਿਰੰਗੋਰਿੰਗੀ
 ਪੁਐਰੰਡਮਾਲੀ॥੪੬॥ ਕਰੈਜੁਪਕੁਪੀ। ਤਜੈਬਾਨਸੁਧੀ
 ॥ਬਕੈਮਾਮਗੀ। ਤਜੈਬਾਨਧਰੀ॥੪੬॥ ਗਿਰੈਅੰਗਭੰਗੰ
 ਨਚੇਜੰਗੰਗੀ। ਰਿਵੰਦੇਵਦੇਖੀ। ਪਨੰਪਨਿਲੇਖੀ॥੪੬॥
 ਅਸਤਛੰਦਾ। ਅਸਿਲੈਕਲਕੀਕਕੋਪਭਰਿਯੋ॥
 ਰਨੰਗਸੁਰੰਗ। ਬਿਖੈਬਿਚਰਿਯੋ। ਗਪਿਪਨਕ੍ਰਿਪਨਸੁ
 ਲੈਬਿਚਰਿਯੋ। ਗਿਸਿਸੋਰਨਚਿਤ੍ਰਬਚਿਤ੍ਰਕਰਿਯੋ॥੪੬॥
 ੧॥ ਕਰਿਚੰਕਿਹਬਿਜਾਗਅਨੇਕਧੋਗ। ਰਨੰਗਹਰੀਕਰਿ
 ਕੋਪਧੋਗ। ਗਪਿਪਨਕ੍ਰਿਪਨਨਿਦਾਨਭਿਗੋ। ਰਨਜੁਭਿਮ
 ਗੇਠਿਰਿਤੇਨਠਿਰੇ॥੪੭॥ ਉਮਡੀਜਨੁਧੋਧਮੰਡਪਦ
 ॥ਚਮਕੰਤਕ੍ਰਿਪਨਸੁਚਿੰਜੁਛੱਟਾ। ਰਲਚੈਰਿਨੇਕੋਪਗ
 ਟੈਨਛਟਾ। ਗੁਪਿਕੋਰਨਮੰਛਿਰਿਅਨਿਜੁਟਾ॥੪੭॥ ਕਰਿ
 ਕੋਪਭਿਰੇਰਨੰਗਹਰੀ। ਤਪਕੈਜਿਮਿਪਾਵਕਜੁਲਾਭ
 ਧੀ। ਪ੍ਰਤਿਨਪਤਿਕੈਪ੍ਰਤਿਨਇਕਰੀ। ਗਿਸਿਕੋਰਨਮੰਗੁਪ
 ਸੈਨਹਰੀ॥੪੭॥ ਤਰਵਰਿਅਪਹੁਜਾਹਲਸੈ। ਹਰਿਜਿਯੋ

ਅਭਿਕੇਪੁਤਿ ਅੰਗਡਸੈ॥ ਸਤਗੁਰੂ ਬਿਸਮੈਰਨ ਐਸਹ
 ਸੈ॥ ਜਨੁ ਬਿੱਜੁ ਲਿਖੁ ਲਕਰ ਲਕਸੈ॥ ੪੭੪॥ ੪੭੪
 ਪਨਰ ਜ ਚੰਦ॥ ਖਿਸੰਤ ਤੇਗ ਐਸਕੈ॥ ਜਲੰਤ ਰੁਖੁ
 ਲਜੈ ਸਕੈ॥ ਹਸੰਤ ਜੇ ਮਿਕਾ ਮਨੀ॥ ਖਿਸੰਤ ਜਾਨੁ ਰਾਮ
 ਨੀ॥ ੪੭੫॥ ਬਹੰਤ ਰਾਇ ਪਾਇਨੀ॥ ਚਲੰਤ ਚਿੰਤਰ
 ਇਨੀ॥ ਗਿਰੰਤ ਅੰਗਭੰਗ ਡੇ॥ ਬਨੇ ਸੁਜੁ ਲਜਾ ਲਜਿ
 ਡੇ॥ ੪੭੬॥ ਹਸੰਤ ਖੇਤ ਖੋਪਗੀ॥ ਭਖੰਤ ਭੁਤ ਭੈਧਗੀ॥
 ਖਿਸੰਤ ਜੇ ਮਿਰਾ ਮਿਨੀ॥ ਨਚੰਤ ਹੇਰਿਕਾ ਮਿਨੀ॥ ੪੭੭॥
 ਹੱਕਿ ਭੈਰਵੀ ਸੁਗੀ॥ ਕਹੱਕਿ ਸਾਧੁ ਸਿੰਧੁਗੀ॥ ਛਲੱਕਿ ਛਿ
 ਛਾਇ ਛਨੀ॥ ਬਹੰਤ ਤੇਗ ਤਿਛਨੀ॥ ੪੭੮॥ ਗਨੰਤ ਗੁਰੂ
 ਗੰਧਗੀ॥ ਸੁਭੰਤ ਸਿੰਧੋ ਸੰਭਗੀ॥ ਚਲੰਤ ਚਿੰਤਰ ਪਨੀ॥
 ਜਪੰਤ ਜਾਪ ਜਾਪਨੀ॥ ੪੭੯॥ ਹਸੰਤ ਸੀਸ ਸੀਸਨੀ॥ ਪੁ
 ਅੰਤ ਹਸੀਸਨੀ॥ ਕਰੰਤ ਪ੍ਰੇਤ ਹਸਨੀ॥ ਫਿਰੰਤ ਚਵ
 ਰੀਰਨੀ॥ ੪੮੦॥ ਕੁਜਗ ਪ੍ਰਾਣਾ ੨੨੨੨॥ ਜਥੈ ਆਤਿ ਜੰਗੀ
 ਕਰਿ ਡੇ ਜੰਗੋ ਜੰਗੀ॥ ਹਨੇ ਬੀਰ ਬੀਰੇਤ ਮੰਜਾ ਨੁਭੰਗਾ ਤਥੈ ਕੋ
 ਪਿਗਰ ਜਿਯੋ ਕਲੱਕੀ ਵਤਗੀ॥ ਸਜੇ ਸਾਬ ਸਸਤੰ ਪਿਯੋ
 ਲੋਹ ਪਗੀ॥ ੪੮੧॥ ਜਪਾ ਸਬਰ ਉਠੇ ਹੋਲੇ ਹੁਪੁਗੀ॥ ਖੁਰੰ
 ਖੋਰ ਉਠੀ ਛੁਰੀ ਜਾਇ ਸੁਗੀ॥ ਛੁਟੈ ਸੁਗਨ ਪਖੀ ਭਯੋ ਅੰਧ
 ਕਗੀ॥ ਅੰਧਾ ਪੁੰਧ ਮਚਿ ਡੇ ਉਠੀ ਸਸਤੰ ਝੰਗੀ॥ ੪੮੨॥ ਹਨਿ
 ਡੇ ਜੰਗੀ ਭਜਿ ਡੇ ਸਾਬ ਸੈਨੀ॥ ਤਿਨੰਦ ਤਲੈ ਕੈ ਬਕੇ
 ਦੀਨ ਬੈਨੀ॥ ਮਿਲੇ ਰੈ ਅਕੰਗ ਨਿਹੰਤ ਰਾਜੀ॥ ਭਜੇ ਗਗਿ

ਗਰਬੰਤਜੋਗਜਸਾਜੀ॥੪੮੩॥ਕਟੇਕਾਸਮੀਗੀਹਰੇਕਸ
 ਵਫ਼ਗੀ॥ਕੰਪੇਕਾਸਕਰੀਬਡੇਛੰਤਪਗੀ॥ਬਲੰਬੰਗਸੀ
 ਗੋਰਬੰਦੀਗਰੇਜੀ॥ਮਹਾਮੁਕੁਮਾਜਿੰਰਗਨੀਮਜੇਜੀ॥
 ੪੮੪॥ਹਨੇਰਸਤੁਸੀਕਿਤੀਚਿਤ੍ਰਜੇਪੀ॥ਹਠਪਰਸੀਖ
 ਜਰਖੁਬੰਸਕੁੰਪੀ॥ਬੁਰੇਬਾਗਰਦੀਸਿਪਹੰਕਪਗੀ॥
 ਕੁਲੀਕਲੀਮਖੰਛੁਭੇਛੰਤਪਗੀ॥੪੮੫॥ਛੁਟੇਬਨਗੇਲੰ
 ਊਠੈਅਗਿਨਲੀ॥ਪੁਰੈਜਨੁਸਿਮੰਘਟਾਬਿਜੁਜੁ
 ਲੀਨਚੇਈਸਸੀਸੰਪੁਐਰੁੰਡਮਲਾ॥ਜੁਝੇਬੀਰਪੀਰ
 ਬਰੈਂਬੀਨਬਲਾ॥੪੮੬॥ਗਿਰੇਅੰਗਭੰਗੀਕੁਮੇਰੁੰਡਮੁੰਡ
 ॥ਗਜੀਬਜਗਾਜੀਗਿਰੇਬੀਰਝੰਡਾ॥ਇਕੁੰਕੁੰਕੇਤਿਧੰ
 ਕੇਤਿਸੁਗੀ॥ਛੁਭੇਤੱਛੁਮੁੰਛੰਭੇਭੰਤੰਭੁੰਗੀ॥੪੮੭॥ਰਸਵ
 ਲਾਛੰਦਾ॥ਅਰੈਜੇਸੁਮਾਗੀ॥ਮਿਲੇਤੇਜੁਹਗੀ॥ਲਏਸਰ
 ਬਸੰਗੀ॥ਸੇਗੀਫਿਰੰਗੀ॥੪੮੮॥ਦਯੋਰਨਏਤਾ॥ਕਥੈਕਥਿ
 ਕੋਤਾ॥ਗਿਝੇਸਰਬਾਜਾ॥ਬਜੇਬੰਭਬਜਾ॥੪੮੯॥ਖੁਰਾ
 ਸਨਜੀਤਾ॥ਸਭੁੰਸੰਗਲੀਤਾ॥ਦਯੋਆਪੁਮੰਤੀ॥ਭਲੇ
 ਐਰੰਤੰਤ॥੪੯੦॥ਚਲਿਯੋਦੈਨਗਾਗੀ॥ਮਿਲਿਯੋਸੈਨਭਰਾ
 ॥ਕਿਪਨੀਨਿਖੰਗੀ॥ਸਕੁੰਪੀਭਿਫੁੰਗੀ॥੪੯੧॥ਤੋਟਕਛੰ
 ॥ਭੁਅਕੰਪਤਚੰਪਤਸੇਸਫਨੀ॥ਘਰੰਤੁਸੁਪੁੰਘ
 ਰਘੰਰਨੀ॥ਸਰਤੰਜਤਗੰਜਤੰਜੇਧਜੁਪੀ॥ਮੁਖਮਾਭਿਉ
 ॥ਚਰਿਜੁਝਕੁਪੀ॥੪੯੨॥ਅਸਿਝੁਲਤਪੱਲਤਘਾ
 ਇਘਨੀ॥ਕੜਕੋਟਸੁਪੱਖਰਬਖਤਰਨੀ॥ਗਨਗਿੱਧਸੁ

ਕਿਲਕਤਾ ਤੇ ਕੋਨੇ ਉੱਚ ਸੁਭੀ

ਬਿਪਰ੍ਭੁੰਤ ਨਭੀ॥੪੯੩॥ ਗਨਤੁਰਸੁਪੁਰਿ ਫਿਰੀਗਗਨੀ
॥ ਅਵਲੋਕਿਸੁਚਵਰਿਗੀਪਗਨੀ॥ ਮੁਖਭਵਤਗ
ਵਤਗੀਤਸੁਗੀਗਨਪੁਰਿਸੁਧਕਰਤੁਗਫਿਰੀ॥੪੯੪॥
ਭਦ੍ਰਪੇਖਤਪੇਅਤਹਰਗੀਹਰਵਤਹੰਸਫਿਰੀਖ
ਪਗੀ॥ ਰਲਗਹਤਬਹਤਬੀਰਬੁਨੀ॥ ਪ੍ਰਨਪੁਰਿਸੁਪੁ
ਫਿਰੀਜੀਤਿਗਨੀ॥੪੯੫॥ ਇਤਿਸ੍ਰੀਬਚਿਤਨਦਕਰ
ਬਕਲਕੀਅਵਤਰਪਛਿਮਜਨਾਬਿਜਯਨਾਮ
ਪਿਆਇਸਮਾਪਤਮਸਤੁਸੁਰੰਮਸਤੁਗਾ॥੨॥
੨॥
ਸਰਬਪਛਿਮਰਿਸਾਚਫਿਨਕੀਨਪਯਨਾ॥ ਜਿਮਿ
ਜਿਮਿਜੁੱਧਤਹੰਪਰਤਿਮਿਤਿਮਿਕੋਬਾਖਿਯਨਾ॥੪
੯੬॥ ਤੇਦਕਛੰਦਾਗਨਜੰਪਤਜੁਗਿਨਿਜੁਹਜਯੀਪ
ਰਕੰਪਤਭੀਰਸਭੀਤਭਯੀ॥ ਹਰਹੰਸਤਕਾਲਕਰਲ
ਫਿਰੀਭੁਲਿਭੋਲਿਸਸੰਕਿਤਸੇਸਥਿਰਾ॥੪੯੭॥ ਰਿ
ਵਦੇਖਤਲੇਖਤਪੰਨਿਧਨੀ॥ ਕਿਲਕੰਤਕਪਾਲੀਕੁ
ਰਭਨੀ॥ ਸਰਬਰਖਤਕਰਖਤਬੀਰਗਨੀ॥ ਰਬਥੰਤ
ਭਨਬਿਲੋਕਿਗਨੀ॥੪੯੮॥

ਛੇਲਕਣੰਡੀਮੁੰਗਮੁੰਗੀਡਫਤਲਪਖਵਾਨ
 ਨਾਇਸੁਗੀਸੁਗਸੰਖਨਫੀਗੀਨਭੇਰਿਭਨੇ।ਉਠਿਨਿਰਤਤਭੁ
 ਤਪੇਰਤਗਨੇ॥੫੦੧॥ਦਿਸਪਛਿਮਜੀਤਿਅਭੀਤਨ੍ਰਿ
 ਪੀਕੁਪਿਕੀਨਪਖਾਨਸੁਰਛਿਨਪੀ।ਅਰਿਭੱਜਿਤਭੱ
 ਜਿਤਰੇਸਰਿਸੀ।ਗਨਗੱਜਿਤਕੋਤਿਕਏਸੁਰਿਸੀ॥੫੦੨॥
 ਨ੍ਰਿਤਨ੍ਰਿਤਤਭੁਤਬਿਤਲਬਲੀ।ਗਜਗੱਜਤਥੈ
 ਜਤਰੀਰਲੀ॥੧੭੫॥ਹਿਸਤਚਿੰਸਤਗੁਰੂਗਜੀ।ਅ
 ਸਿਲੱਸਤਰੱਸਤਤੇਗਜਸੀ॥੫੦੩॥ਤੱਗਪਖਾਤਛੇ
 ਰਾ।ਹਨੇਪਸਰਮੀਰੀਰੇਨ੍ਰਿਵੇਨੇ।ਦਿਸਾਰਛਿਨੀ
 ਆਇਥਾਜੇਨਿਸੇਨੇ।ਹਨੇਬੀਰਬੀਜਪੁਰੀਗੀਲਕੁੰਡੰ
 ।ਗਿਰੇਤੱਛਮੁਛੰਨਚੀਰੰਗੁਮੁੰਡੰ॥੫੦੪॥ਸਬੈਸੇਤਬੰਧੀ
 ਸੁਪੀਬੰਦਬਾਸੀ।ਮੰਡੇਮੰਛਬੰਦੀਹਰੇਜੁਪਰਸੀ॥੨
 ਹੀਰੁਵਕੇਤੇਜਤਤੇਤਿਲੰਗੀ।ਹਤੇਸੁਰਤੀਜੰਗਤੰਗੀ
 ਛਿੰਗੀ॥੫੦੫॥ਚੰਪੇਚਾਰਿਰਾਜਚਲੇਚੰਦਿਬਾਸੀ॥
 ਬੰਡੇਬੀਰਬੀਰਗਭਿਰੇਰੇਸਰਸੀ॥ਜਿਤੇਰੱਛਨੀਸੰਗ
 ਲੀਨੇਸੁਪਗੀ।ਦਿਸਪ੍ਰਚਿੰਕੋਪਿਕੀਨੀਸੁਵਗੀ॥੫
 ੦੬॥ਦੇਵੀ।ਸਚੰਨਦਕਗਥੇ॥ਗਜਦਿਜਰ
 ਗਜਦੇਵੀ।ਪੇਆਦੇ।ਗੇ॥ਸਮਪਤਮਸਰਾ॥
 ੫੦੭॥ਦੇਵੀ॥ਪੱਛਿਮ
 ਹਿਜੀਤਿਰੱਛਿਨਉਜਗਾਕੁਪਿਯੋਕਛੁਕਕਲਕੀਵਤ
 ਗਕਿਨੇਪਖਾਨਪੁਰਬਰਿਸਨਾ।ਬਜੀਸੁਜੀਤਪੰਡੰਨਿ

ਸਨਾ॥੫੦੧॥ ਮਗਧਮਹੀਪਮੰਡੇਮਹਨਾਦਸਚਰਚ
 ਗੁਬਿਦਿਖਾਨਿਪਨਾਬੰਗੀਕਲਿਗਅੰਗੀਅਜੀਤਾ
 ਮੋਰੰਗਮੋਰੰਗੈਪਾਲਅਭੀਤਾ॥੫੦੮॥ ਛੱਜਾਦਿਕਰ
 ਨਇਕਦੇਰਵਾਮੋਰੰਗਮਹੀਪਕੈਕਰਿਉਪਵਾਖੰਡੇਅ
 ਖੰਡਜੋਧਾਦੁਰੰਤਾ॥ਲਿਨੇਛਿਨਇਪੁਰਬੁਪਰੰਤਾ॥੫੦੯॥
 ਦਿਨੇਨਿਕਾਗਿਛਸਦੁਬੁਧੀਕਿਨੂੰਪਖਾਨਉਤਰਸੁਕੁ
 ਧਿਆਮੰਡੇਮਹੀਪਮਵਸਥਨਾਖੰਡੇਅਖੰਡਧੁਨੀਧੁ
 ਰਨਾ॥੫੧੦॥ ੨੩ ਮੈਬਾ ੨੩ ਨਦਕਗੁਪੇਕਦਕਾ
 ਵਤਪੁਰਬਜੀਤਿਥੇਜਖਨਾਮਾਪੇਅਇਸਮ
 ਪਤਮਸਤਸੁਤਮਸਤਾ ੨੩ ੪॥੪॥
 ਇੰਭੰਤਿਪੁਰਬਪੱਟਨਉਪੋਟਿ॥ਖੰਡੇਅਖੰਡਕੱਟੇਅ
 ਕੱਟਾਛੁੱਟੇਅਛੱਟਖੰਡੇਅਖੰਡਾਬੰਜੇਨਿਸਾਨਮਚਿ
 ਭੋਧਮੰਡਾ॥੫੧੧॥ ਜੋਗੇਸੁਜੰਗਜੋਧਾਜੁਣਗਾਜੋਤਜੇਥ
 ਨਗੰਜਤਲੁਣਗਾਭੰਜੰਤਭੀਭਯਰੰਤਭਾਇ॥ਭਭਕੰਤ
 ਘਇਭੰਗੋਅਘਾਇ॥੫੧੨॥ ਸਾਜੰਤਸਾਜਬਜਤ
 ਤੁਛੰਗਾਨਚੰਤਭੁਤਭੈਧਰਸੁਰੰਗਾਬਬਕਤਬਿਤ
 ਲਕਕਤਕਰਲਾਡਮਕੰਤਡੰਗਮੁਕਤੰਤਜੁਲਾ ੫
 ੧੩ ਭਾਜੰਤਭੀਰਤਜਿਥੀਰਖੇਤਾਨਚੰਤਭੁਤਭੈਤ
 ਲਪ੍ਰੇਤਾਕ੍ਰੀਤੰਤਈਸਪੇਅਤਕਪਲਾਨਿਰਖੰਤਥੀ
 ਰਛਕਿਬਰਤਬਲਾ॥੫੧੪॥ ਧਵੰਤਥੀਰਬਹੰਤਘ
 ਵਾਨਚੰਤਭੁਤਗਵੰਤਚਵਾਡਮਕੰਤਡੰਗਨਚੰਤਈ

ਸੰਗੁਪਾ ਕੇ ॥ ਕਬੋਜੇ ਕਾ ਸਕਾਸਕੇ ॥ ੫੨੬ ॥ ਫਮਕੇ
 ਲਾਛਕੇ ॥ ਭਮਕੇ ॥ ਭਕਵੇ ॥ ਭਕੇ ॥ ਭਮਕੇ ॥ ਭਮਕੇ ॥ ਭਮਕੇ ॥
 ਰੋ ॥ ਤਮਕੇ ॥ ਤਮਕੇ ॥ ਜੰਦੇ ॥ ੫੨੭ ॥ ਭਮਕੇ ॥ ਭਮਕੇ ॥
 ਤੇ ਅਜੀਤ ਮੁੰਡੇ ॥ ਅਮੁੰਡਾ ਤੇ ॥ ਅਮੁੰਡਾ ਤੇ ॥ ਅਮੁੰਡਾ ਤੇ ॥
 ਭੰਨੇ ਅਭੰਨ ਭੰਨੇ ॥ ਅਭੰਨਾ ॥ ਖਨੇ ਸੁਖਾ ਸਮਾਵਾ ਸਤੰ ॥
 ॥ ੫੨੮ ॥ ਭੰਨੇ ਭੰਨੇ ॥ ਸੰਕੁਤੇ ਸੁਗਾਨਿ ॥ ਭੰਨੇ ਤੇ ਪਗੀ ॥
 ਤਹੁਗਾ ॥ ਭੰਨੇ ਸੀਸ ਕੇ ਸਹਿਕਟੰਗੀ ॥ ਮੁਗਾ ॥ ਮੁਗਾ ॥
 ਕਾਛੁਗਾ ॥ ੫੨੯ ॥ ਇਹੰ ॥ ਤਿਜੀ ਤਿਤੀ ॥ ਨਿਰਿ ਸਨ ॥
 ॥ ਬਜਿਯੋ ਸੋਕੀ ਪਉਤੰਗ ਨਿਸਨਾ ॥ ਚਲੇ ਸੁਚੀਨਮ ॥
 ਚੀਨ ਰੇਖਾ ॥ ਸਾਵੰਤ ਸੁੰਧਾ ਵਲੀਭਿਖਾ ॥ ੫੩੦ ॥ ਚੋ
 ਬਜੰਤ ਸੋਜੇ ਸੰਨਯਾ ॥ ਸਾਵੰਤ ਰੇਖਿ ਅਭੀਭਿਭਾ ॥
 ਗੀਤ ਰੇਵਾ ॥ ਰੇਵਾ ਰਿਸਰਬਾ ॥ ਸਾਵੰਤ ਗੀਤ ਰਿਸ
 ਦੀਨਗਰਬ ॥ ੫੩੧ ॥ ਸਜਿਯੋ ਸੁਸੈਨ ਮੁਨਿ ਚੀਨਗਰ
 ॥ ਬੋਜੇ ਬਜੰਤ ਸਰਬੰ ਸਮਾਜਾ ॥ ਚਲੇ ਅਚੰਦ
 ਵੰਤ ਜੁੰਧਾ ॥ ਬਰਖੰਤ ਬਨਭਗਿਯੋ ਚੁਕੁਧਾ ॥ ੫੩੨ ॥
 ਖੁਲੇਖੰਤ ਗੁਪੁਨੀ ਖਤਿ ਯਾਨਾ ॥ ਹੁੰਦੇ ਸੁਜੁੰਧੇ ਪਾਮ
 ਤਨਾ ॥ ਪੁੰਕਤੰਦੋਲ ਧੁਮੰਤ ਧਾਇ ॥ ਚਿਕਤ ਰਵੰ
 ਮਾਸਚਾਇ ॥ ੫੩੩ ॥ ਹੰਸੰਤ ਹੰਸਕਾ ਲੀਕਰਲਾਭ
 ਭਕਤੁ ਭੁਤ ਭੈਰੋ ॥ ਬਿਸਲਾ ॥ ਲਗੰਤ ਬਨਭਖੰਤ ਮ
 ਸਾਭੰਤ ਭੰਨੇ ॥ ਹੁੰਦੇ ਭੰਨੇ ॥ ੫੩੪ ॥ ਰਮਾ ॥ ਰਮਾ ॥
 ॥ ਚਕ੍ਰਿਯੋ ਚੀਨਗਰਾ ॥ ਸਜੇ ਸਰਬ ਸਜਾ ॥ ਖੁਲੇਖੰਤ

ਬੁਨੀ। ਚੁੜ੍ਹੈ ਚੌਪਦਨੀ॥ ੫੩॥ ਜੁਦੇਜੁਪਜੋਪੀ॥ ਤਜੈ
 ਬਨਕੋਪੀ॥ ਤੁਏਂ ਮੇਰੀ॥ ਤੁਮੈਰੀ॥ ੫੪॥ ਨ
 ਚੇਈਸਈਸੀ॥ ਪੁਐਮਲਸੀਸੀ॥ ਕਰੈਚਿਤ੍ਰਚਰੀ॥ ਤਜੈ
 ਬਨਧਰੀ॥ ੫੫॥ ਮੰਡੋਜੋਪਜੁਪੀ॥ ਤਜੈਬਨਕੁਪੀ॥ ਨਦੀ
 ਸੁਨਪੁਰੀ॥ ਫਿਰੀਗੈਨੁਰੀ॥ ੫੬॥ ਲਸੈਰੁਡਮਲਾ॥ ਤ
 ਜੈਗਜੁਲਾ॥ ਤਜੈਬਨਜੁਨੀ॥ ਗਸੈਰੁਸਟਪਨੀ॥ ੫੭॥
 ਗਿਰੋਪੁਮਿਭੁਮੀ॥ ਉਥੁਗਿਰੁਮੀ॥ ਸੁਭੇਰੇਤਖੇਤੀ॥ ਨ
 ਚੇਤੁਤਪੇਤੀ॥ ੫੮॥ ਮਿਲਿਓਚੀਨਰਾਜਾ॥ ਭਯੋਸਰਬ
 ਕਜਾ॥ ਲਏਸੰਗਕੈਕੈ॥ ਚਲਿਓਅੰਗੁਰੈਕੈ॥ ੫੯॥
 ਲਏਸੰਗਨਿਪਸਰਬਥਜੋਬਿਜਈਦੰਦੁਭਿ
 ਗਨਾ॥ ਭੁਭੇਸੁਰਸੰਗ॥ ਮਨਿਗਥਿਭਈਅਪਛਗਨਾ॥ ਚ
 ਕੇਦੇਵਅਦੇਵਜਕੇਗੰਧਰਬੀਚਿਰਿਯਾਧਰਨਰਬਗਾਥ
 ਕਰਿਯਕਲਿਕੂਰਪੂਭਾਬਪੁਕਰਅਸਤੁਤਿਕਰੀਯ
 ॥ ਖੰਡਨਅਖੰਡਚੰਡੀ॥ ਮਹਾਜੈਜੈਸਬਦੁਰੀਯ॥ ੬੦॥
 ਭਿਕਿਯਭੇੜਲੜਖੜਿਯਮੇਰੁਭਕਿਪਕਿਯਪੋ
 ਤਬਨਾ॥ ਭਲਿਯਇਤ੍ਰਤਕਫਕਫਨਿਤ੍ਰਸੰਕੁਕਿਯ
 ਤ੍ਰੇਲਗਨਾ॥ ਚਕਿਗਚੰਦ੍ਰਪਧਕਿਇਰਭੈਭਜਗਰਿਵ
 ਕਗਾਭੁਲਗਸੁਮੇਰਗਿੰਗਕੁਬੇਰਸਬਸੁਖਗੁਸਾਇਗਾ
 ਤਬਤਜਗਾਯਿਗਨੀ॥ ਚੁਗਦੀਸਹਿਨਭਰਸੇਕਗਥ
 ਗਾਉਛੋਲਗਨੀਪੋਛਗਪਵਨਸਤਾਭਗਭਗਕੰਪ
 ਗਪਗ॥ ੬੧॥ ਚਲਗੁਬਨ॥ ੬੨॥ ਸੋ॥ ੧੫੫॥

न क च ग क व व उ क रि पु उ म ष

ਪਿਸਾਨਤੁਆਡਿਗਗੁਬਿੰਪੁਓਛੱਲੰਗੁਸਿਪੁਕਪ
 ਗੁਸੁਨਿਮੁਨਿਪੁਆਬੁਮਬੇਰਤਜਿਭਜਗੁਇ
 ਇੰਦੁਸਨਤੋਜਗੁਜਰਿਨਕੁਕਲਕੀਵਤਗੁਕੁਪਿ
 ਤਰਨਗੋਜਗੁਉਛਰੰਤਪੁਰਿਬਾਜਤਪੁਰਿਯਸਬਅ
 ਕਾਸਮਗੁਛਾਇਲਿਯਾਜਨੁਗਚਿਯਲੋਕਕਰਿਕੇ
 ਪਰਅਸਟਕਾਸਖਟਧਰਨਿਕਿਯਾ॥੫੪॥ ਚਕਿ
 ਤਰੁਰੁਚੱਕਵੈਚਕਿਤਸਿਰਸੁਸਮੇਸਛਨਾਧਕ
 ਤਮੇਮਾਵਸਛੋਡਿਗੁਤਜਗੁਇਲਗਨਾਭੁਮਤ
 ਕਕਚਵਡੀਗਿੰਪਉਪੁਲੈਉਡਿਯਾਬਸਤਬਾਥ
 ਲੈਸੁਰਲੁਥਪਥੰਨਿਛੁਟਿਯਾਦੁਟੰਤੋਪਛੁਟਤ
 ਜਿਹਰਸਤਰਾਧਪਖਰਤੁਰਿਯਾਭੰਜੰਤਰੀਗਿੰਦੁ
 ਤਮੁਨਿਨਿਗਖਿਸੁਰੁਗੈਛਿਛਿਯਾ॥੫੪॥ ਚੀਨਮਚੀਨ
 ਜਬਕੇਪਾਕਲਕੀਅਵਤਗਾਬਾਜਤਤੁਰੇਤ
 ਝਨਕਗਾਹੁਮਾਧੰਬਨਕਮਾਨਕ੍ਰਿਪਨਸੰਭਗੇ॥
 ਪੈਠਿਸੁਭਟਹਥਿਅਰਉਘਰੇ॥੫੪॥ ਚੀਨਮਚੀਨ
 ਈਨਜਬਰਾਜਾਤਾਰਿਨਬਜੇਸੁਝਉਬਾਜਾਹ
 ਰਾਮਧੰਦੇਸਰੇਸਕੇਛਤਛਿਨਏਰੇਸਥਿਰੇਸੁ
 ਗਛਿਰੇਏ॥੫੪॥ ਚੀਨਮਚੀਨਛੀਨਿਜਬਈਨ
 ਉਤਰਦੇਸਪਯਾਨਕੀਨਾਹੁਮਾਧੰਕਹਲੋਗਨੋ
 ਉਤੰਗੀਰਾਜਾਸਬਸਿਰਡੰਕਜੀਤਕਾਬਾਜਾ
 ਇਤੰਬਿਧੰਜੀਤਕਰਿਗਾਜਾਸਬਸਿਰਨਾਰਥੀ

ਜੀਤਿ

ਤੁਰੰਗਾ ਵਤਰੀ ਤਾ ਜਹੰਤ ਪੰਕਲ ਕੀ ਜੋਧਨ ਜੀਤ
 ॥੫੫॥ ਮੰਤਰੁ ਰਾ॥ ਅਰਿ ਮਾਰਿ ਕੈ ਰਿਪੁ ਦਾਰਿ ਕੈ
 ਨਿਪ ਮੰਤਰੀ ਸੰਗ ਕੈ ਲਿਓ ਜੀ ਜੰਤਰ ਤੰਤਰ ਜੀਤੈ ਤਿਤੈ
 ਅਤਿ ਵਨ ਮਨ ਭਾਵਤ ਰਿਓ ਸੁਰਗ ਜ ਜਿਓ ਯੋਗਿ
 ਪਰਾ ਜੁਧੈ ਗਿਰਾ ਜ ਸੇਭ ਟਮਾਹਿ ਕੈ ਸੁਖ ਪਾਇ
 ਰਖ ਬਛਾਇ ਕੈ ਗਿਰਾ ਅਇਓ ਜ ਸੁਖ ਪਾਇ ਕੈ ॥੫੫॥
 ॥੫੬॥ ਅਰਿ ਜੀਤਿ ਜੀਤਿ ਅਭੀਤੁ ਪੈ ਜਗਹ ਮਜਗਿ
 ਘਨੇ ਕਗਾਰੇ ਸਰੇਸ ਅਸੇ ਸਭਿ ਛੁਕੋ ਗੋਸਾ ਸ
 ਥੈਯੋ ਕਰਿ ਜਾਯੋ ਦ੍ਰਿਜ ਰਾਜ ਕੇ ਬਹੁ ਭੀਤਿ ਰਾ
 ਰ ਮਾਰਿ ਕੈ ਜਗ ਜੀਤਿ ਸੰਭਰ ਕੋ ਚਲਿਓ ਜੈ ਜੈ ਸੁ
 ਕ੍ਰਿਤਿ ਬਿਥਾਰਿ ਕੈ ॥੫੬॥ ਜਗ ਜੀਤਿ ਬੇਰ ਬਿਥ
 ਰਿ ਕੈ ਜਸ ਅਰਥ ਸੁਰਖ ਚਿਤਾਹਿ ਯੀ ਸਬ ਰੇ ਸਰੇ
 ਸਾਬਿ ਰੇ ਸਮੈ ਨ ਵਭੇ ਜਿਭੇ ਜਿਹ ਕਾਹਿ ਯੀ ਪਰਿ
 ਕ੍ਰੁਜਿਓ ਗਨਗਾ ਕ੍ਰੁਪੈ ਤੈਲੇ ਕਜੀਤਿ ਸਥੈ ਲਿਓ
 ਹੁਰਨ ਰੇ ਸਨ ਮਾਨ ਸੇਵਕ ਭੇਜਿਭੇ ਜਿਤ ਹਰਿਓ
 ॥੫੭॥ ਖਲ ਖੰਡ ਖੰਡ ਬਿਧਿ ਰਿਕੈ ਅਰਿ ਰਿਰੰਗ
 ਬੰਡ ਲਿਓ ਅਰਥ ਖਰਬਨ ਰਗ ਬਲੈ ਸਬ ਜੀ
 ਤਿ ਕੈ ਅਪਨੈ ਕ੍ਰਿਯਾ ਗਨ ਜੀਤਿ ਜੀਤਿ ਅਜੀਤਿ
 ਧਨ ਸਸਤ ਛੋੜ ਛਿਨ ਇਯੀ ਸਰ ਰਾ ਅੰਸਰ
 ਰਿਕ ਲਿਅ ਵਤਰ ਛੋੜ ਛਿਨ ਇਯੀ ॥੫੭॥
 ॥੫੮॥ ਛਾਯੈ ਮਤ ਜੀਤਿ ਗਾਭਨ ਮੁਨੈ ਵਤਿ ਜਗ ਸੰਕ

ਤਜਿਰੀਨਾਮਿਲਿਬੰਦਨਕੀਨ॥੫੬੩॥ਗੈਮਹ
 ਰੁਪਾਲਜੈਸਬੈਭੁਪਾਜਗਾਨਿਮਾਨੀਸਾਮਿਲਿ
 ਭੇਟਲੈਰੀਸਾ॥੫੬੪॥ਸੋਭੈਮਹਰਜਾਅਛੀਹੋਲਾ
 ਜਾਅਤਿਗੀਇਸਿਦੁਬੈਨਾਸਰਗਭਗਿਨੈਨ॥੫੬੫॥
 ਸੋਭੈਅਨੁਪਛਾਕਛੈਮਨੋਕਛਾਗੀਏਸੁਗੀਰਖਾਗ
 ਵਲੋਭੈਭਯਾ॥੫੬੬॥ਦੇਖੇਜਿਨੈਨੈਨਾਲਗੋਤਸੇਨੈ
 ਨਾਗੀਏਸੁਗੀਨਗਿਰੇਖੋਧੋਗੀਯਾਗ॥੫੬੭॥ਗੰਗੇਮਹਰ
 ਗਾਲਜੈਚਿਤਨਗਾਚਿਤਿਯਚਿਰੈਸੋਤੁਲਗੋਜ
 ਨੁਅੰਤ॥੫੬੮॥ਸੋਭੈਮਹਸੋਭਾਅਛੀਹੋਲੋਭਾਅ
 ਜੈਐਸਨੈਨਾਜਗੈਮਨੋਗੈਨ॥੫੬੯॥ਗੁਪਤਗੇਭਗਾਸੋ
 ਭੈਸੁਸੋਹਗਾਕਛੈਨੈਦੋਗਾਨਚੈਮਨੋਬਜਾ॥੫੭੦॥ਅ
 ਥੈਮਨੋਬਨਾਕੈਧੋਧੋਸਨਾਲਗੋਛਿਨਕਜਾਹਿ॥ਮਸ
 ਤਕਰੈਤਹਿ॥੫੭੧॥ਸੁਖਰੁਚਰਚੈਰਕਿਕਛੈਕਛ
 ਧਰੀਹੈ॥ਕਿਰਜਾਅਧਿਕਰੀਹੈ॥ਕਿਭਗਕੇਸੁਹਗੈਹੈ॥
 ਕਿਰਗੇਅਨੁਗੈਹੈ॥੫੭੨॥ਕਿਛੈਭੈਛੰਤਧਰੀਛੈ॥ਕਿ
 ਛੰਤੀਅਵਤਗੀਛੈ॥ਕਿਨਗਨੀਕੇਏਸਹੈ॥ਕਿਮੁਗੀਕਿ
 ਨੇਸਹੈ॥੫੭੩॥ਕਿਅੰਜੇਨੈਨਬਗੀਸੋ॥ਕਿਕਛੀਕਾਸ
 ਕੀਸੋ॥ਕਿਕਮੀਕਾਮਬਾਨਸੋ॥ਕਿਛੁਲੇਛੁਲਾਮਾਲ
 ਸੇ॥੫੭੪॥ਕਿਰਜਾਛੰਤਧਰੀਛੈ॥ਕਿਕਲੀਕੇਭਿਖਾ
 ਗੀਛੈ॥ਕਿਰਗੇਗੰਗਾਗੈਹੈ॥ਕਿਸੁਰਗਸੁਹਗੈਹੈ॥੫੭੫॥ਸੋ
 ਹਰਚੈਦਾ॥ਇਮਿਕਲਕੀਅਵਤਗੀਤੇਜੁਧਸਥੈ

ਨਿਪਤਿਕੀਨੋਰਜਸੁਪਰਿਬੀਸਸਹਸਰਸਲਾ
 ਬਰਖਾ॥੫੧੬॥ਗਵਨਚਾਰਵੰਦੀਅਮਹਿਸੇਸਮੇਗੇ॥
 ਕਰਿਜੰਗਜੁਗਾਰਏਮੰਤ੍ਰਗੋਲਗਿਐਸੁਬੁਰੇ॥੫੧੭॥
 ੭॥ਰਯੋਨਿਜੁਮੰਤ੍ਰਾਤਜੈਸਬਤੰਤ੍ਰਾਲਿਖੈਨਿਜੁ
 ਜੰਤ੍ਰਾਸਚੈਸੁਇਕੰਤ੍ਰਾ॥੫੧੮॥ਬਾਨਤੰਗਮਛੰਦਰਾ
 ਬਿਬਿਧਗੁਪਸੰਭੈ॥ਅਨਿਕਲੋਗਲੋਭੈ॥ਅਮਿ
 ਤਤੇਜਤਹਿ॥ਨਿਗਮਗਨਤਜਹਿ॥੫੧੯॥ਅਨਿਕ
 ਭੇਖਤਕੋ॥ਬਿਬਿਧਗੁਪਵਕੋ॥ਅਨੁਪਗੁਪਜੈ॥ਬਿ
 ਲੋਕਿਪਾਪਭਾਜੈ॥੫੨੦॥ਤੰਗਮਛੰਦਰਾ॥ਬਿਸੇਖਪ੍ਰ
 ਥੰਲਜੇਭੁਤੋ॥ਅਨੁਪਗੁਪਸੰਜੁਤੋ॥ਅਮਿਤਅ
 ਰਿਧਾਵਹੀ॥ਜੰਗਤਜਸਪਾਵਹੀ॥੫੨੧॥ਅਖੰਡ
 ਬਹੁਪੈਥਲੀ॥ਸੁਭੰਤਜੋਤਿਨਿਮਲੀ॥ਹਿਮਜਗਿ
 ਯੰਕਗੋਪਗਮਪਾਪਹੰਗੇ॥੫੨੨॥ਤੰਗਮਛੰਦਰਾਜਗ
 ਜੀਤਿਯੋਜਬਸਰਬਾ॥ਰਬਬਾਢਿਯੋਅਤਿਗਰ
 ਬਾਰਿਯਕਲਪੁਰਖਵਿਸਾਗਿ॥ਇਹੰਤ੍ਰਿਕੀ
 ਨਬਿਰਾਗਿ॥੫੨੩॥ਬਿਨੁਮਹਿਦੁਸਰੋਨੰਗਾਅਸਿ
 ਮਨਿਯੋਸਬੰਠੰਗਾਜਗਜੀਤਿਕੀਨਗੁਲਾਮਾ॥ਆ
 ਪਨਜਪਯੋਨਮ॥੫੨੪॥ਜਗਿਐਸਿਰੀਤਿਚਲ
 ਇ॥ਸਿਰਅੰਤਪੰਤਫਿਗਇ॥ਸਬਲੋਗਾਪਨ
 ਮਾਨਾਤਰਅੰਖਿਅੰਗਨਆਨ॥੫੨੫॥ਨਰਿਕਾ
 ਲਪੁਰਖਜਪੰਤਾਨਹਿਦੇਵਿਜਪਭਨੰਤਾਤਬ

ਕਲਰੇਵਰਿਸਾਇ॥ ਇਕਲੋਰਪੁਰਖਬਨਾਇ॥ ੫੫॥
 ਰਚੇਸੁਮਹਰੀਮੀਗਾਰਿਸਵੰਤਹਠਹਮੀਗਾਰਿਹੰ
 ਤੇਨਕੈਬਧਕੀਨਾ॥ ਪੁਨਿਆਪੁਮੋਕਿਯਲੀਨਾ॥ ੫੬॥
 ਜਗਜੀਤਿਆਪਨਕੀਨਾ॥ ਸਬਅੰਤਕਾਲ
 ਅਧੀਨਾ॥ ਇਹੰਭੰਤਿਪੁਰਨਪਗਾਰਏਚੈਬਿਸੈਅ
 ਵਤਗਾ॥ ੫੭॥ ਏਤਿਸੀਤਾਚੈਤਨਟਕਸਿਖਕਲ
 ਕਾਯੋਤਰਪੰਚਮੋਹਿਆ॥ ਏਸਮਾਪਤਮਸਤਸਤ
 ਮਾਤ॥ ੨੪॥

ਮਖਮਾਦੀਅਵਤਰਕਥਾ॥ ਤੇਮਰਭੰਦ॥ ਇਹੰ
 ਭੰਤਿਕੈਤੰਨਸਾ॥ ਕਿਯਸਤਿਜੁਗਪਰਕਸਾ॥
 ਕਲਿਜੁਗਜੁਸਰਬਬਿਹਨਾ॥ ਨਿਜੁਜੋਤਿਜੋਤਿਸ
 ਮਾਨ॥ ੧॥ ਮਹਰੀਭਯੋਤਬਗਰਬਾ॥ ਜਗਜੀਤਿਯੋ

ਜਬ ਸਰਬਾ ਸਿਰ ਅੰਤ੍ਰ ਪਤ ਛਿਗਇ ॥ ਜਗ ਜੇਰ
 ਕੀਨ ਬਨਾਇ ॥ ੨ ॥ ਬਿਨੁ ਅਪੁਜਾਨਨ ਅੰਗਾ ਸ
 ਬੁਧੁ ਅੰਸ ਬੇਠੰਗਾ ॥ ਜਿਨ ਏਕ ਦਿਸਦ ਨ ਅਨ
 ॥ ਤਿਸੁ ਧੀਨ ਕਾਲ ਨਿਰਨਾ ॥ ੩ ॥ ਬਿਨੁ ਏਕ ਦੁਸ
 ਰਨਾ ॥ ਸਦੰਗੁ ਪਨ ਮੰਗਿ ॥ ਜਿਨ ਏਕ ਕੋਨ ਪ
 ਛਾਨਾ ॥ ਤਿਹ ਬਿਬਾਜਨ ਮਾ ਬਿਤਨਾ ॥ ੪ ॥ ਬਿਨੁ ਏ
 ਕ ਦੁਜਨ ਅੰਗਾ ਜਲ ਬਾਥ ਲੇਸ ਬੇਠੰਗਾ ॥ ਜਿਨ ਏ
 ਕ ਸਤਿਨ ਜਾਨਾ ॥ ਸੇਜੁ ਨਿਜੁ ਨਿਭੁ ਮਨਾ ॥ ੫ ॥ ਤਜਿ
 ਏਕ ਜੰਤੁ ਜਾਮਿ ਤ ਭੁਲਨ ਨ ਪੁਜਾ ॥ ਤਿਹ ਦੁਖ ਭੁ
 ਖ ਪਿਪਾਸਾ ॥ ਦਿਨ ਰੈਨ ਸਦ ਉਦਾਸਾ ॥ ੬ ॥ ਨਹਿ ਚੈ
 ਨ ਐਨੁ ਸੁਦਾਹਿ ॥ ਨਿਤਿ ਰੋਗੋ ਰੋਵਤ ਤਾਹਿ ॥ ਅਤਿ
 ਦੁਖ ਭੁਖ ਮਰੰਤਾ ॥ ਨਹਿ ਚੈ ਨ ਦਿਨੁ ਸਾ ਬਿਤੰਤ ॥
 ੭ ॥ ਤਿਨ ਪਦੁਕ ਸਟ ਚਲੰਤਾ ॥ ਬਖੁ ਅਧਿਕ ਨਿ
 ਰਿਗ ਲੰਤਾ ॥ ਨਹਿ ਰੋਹੋ ਤ ਅੰਗਾ ॥ ਨਿਤਿ ਪੁੱਤ
 ਪੈਤ ਨੇਸੰਗਾ ॥ ੮ ॥ ਨਿਤਨ ਸਤਿਹ ਪਕਿਵੰਗਾ ॥
 ਹਿ ਅੰਤਰੇ ਹਉ ਬੰਗਾ ॥ ਨਿਤਿ ਰੋਗੋ ਸੇਗ ਮੰਤਾ ॥
 ਮ੍ਰਿਤੁ ਸੁਨ ਅੰਤ ਮਰੰਤਾ ॥ ੯ ॥ ਤ ਬਜਾਨਿ ਕਲ
 ਪੁ ਬੀਨਾ ॥ ਤਿਹ ਮਾਝਿ ਕਰਿ ਰੀਨਾ ॥ ਇਕ ਕੀਟ
 ਰੀਨੁ ਉਪਾਇ ॥ ਤਿਸੁ ਕਾਨੁ ਪੈਠੋ ਜਾਇ ॥ ੧੦ ॥ ਧਾਸਿ
 ਕੀਟ ਕਾਨ ਨ ਬੀਚਾ ॥ ਤਿਸੁ ਜੀਤਿ ਯੋਜੇ ਮਿਨੀਚਾ ॥
 ਬੁਭੰਤਿ ਰੈ ਦੁਖ ਤਾਹਿ ॥ ਇਹੰ ਭਾਇ ਮਾਝਿ ਯੋਵ

ਗਿਆਨੀ ਤੀਰਥ ਸਾਹਿਬ ਜੀ
ਅਵਤਾਰ ਮਾਧੁਰੀ ਮਹਾਰਾਜ ਸਾਹਿਬ

੫੫੬

ਭਿ ਵਾਹਗੁਰੂ ਜੀ ਕੇ

ਅਬ ਨ੍ਰਾਮ ਅਵਤਾਰ ਕਥਨਾ ॥ ੫॥ ਤੇਸਰੀ ॥
 ਏਸਕੇ ਰਾਹ ਪ੍ਰਸਾਰੇ ॥ ਸਤਿਗੁਰੀ ਫਿਰਿਉ ਪਰਾਜਾ ॥
 ਸਬੈ ਨੈਨੈ ਕਰਿ ਸਾਜਾ ॥ ਸਬਦੇ ਸਨੇ ਮੇਰੇ ਸਾਭਿ ॥ ਭਿ
 ਪਰਮਲਾਗਿ ਨੇਸਾ ॥ ੧॥ ਕਲਿ ਕਲੇ ਪਕਰ ਲਾਜ
 ਗਜਾਗਿ ਜਿਹੁ ਜੁਲਾ ॥ ਬਿਨੁ ਤਸੁ ਅੰਗ ਨ ਕੋਇ ॥ ਸਬ
 ਜਾਪ ਜਪੈ ਸੋਇ ॥ ੨॥ ਜੇ ਜਾਪੈ ਕਲਿ ਨਾਮਾ ॥ ਤਿਸੁ ਪੁਰ
 ਨੂੰ ਪੈ ਕਮਾ ॥ ਤਿਸੁ ਦੁਖ ਭੁਖ ਨ ਪਿਆਸਾ ॥ ਨਿਤਿ ਹਰਖ
 ਕਰੁਨ ਉਦਾਸਾ ॥ ੩॥ ਬਿਨੁ ਏਕ ਦੁਸਰ ਨਾਹਿ ॥ ਸਬ ਗੁਰੂ
 ਪਨ ਮੰਗਿ ॥ ਜਿਨਿ ਜਾਪਿ ॥ ਤਿਹੁ ਜਾਪ ॥ ਤਿਕੇ ਸਹਈਅ
 ॥ ੪॥ ਜੇਤ ਸੁਨ ਮਜ ਪਤਾ ॥ ਕਬਹੂੰ ਨ ਭਾਜਿ ਚਲੀਤਾ ॥

ਨਿੰ ਸਤ ਕੇ ਸਤਾ ਵਿਸ ਜੀ ਤਿਹੈ ਗਹਿ
 ਭਗੇ ਪਨੇ ਸੰਧਾ ਸਮਾਸ ਭੇਹੋ ਪਿਪੁਰਨਕ
 ਏਕ ਮਜ ਪੰਤਾ ਨਹਿ ਕਾ ਲਠ ਸਫਲ ਸਤੰ
 ਜੀ ਤਿਅਨੇ ਕਾ ਤਿਨੇ ਮੰਗਿ ਏਕ ਗਿਮੇ
 ਏਕ ਸਾਨੰ ਹਿਜਗ ਜਾਨਿ ਲੈ ਜਿਯਾ ਮੰ
 ਵ ਨਭੰ ਜਨਹ ਗਾਜੈ ਏਕ ਹੀ ਕਸਰ

ਪਾਨਿ ਪਹਗਾ ਕਈ ਬ੍ਰਹਮ ਥੇਰ ਉਚਗਾ ਕਈ ਬ੍ਰਹਮ
 ਫੁੱਲ ਮਹੇ ਸਾ ਕਈ ਸੇਸ ਨਗ ਅਸੇਸ ॥੪॥ ਕਈ ਸੁਗ
 ਚੰਦ ਸੁਗੁ ਪਾ ਕਈ ਇੰਦ੍ਰ ਕੀ ਸਮਭੁ ਪਾ ਕਈ ਇੰਦ੍ਰ
 ਪਿੰਦ੍ਰ ਨਗਿੰਦ੍ਰਾ ਕਈ ਮੰਛ ਕੱਢ ਠਨਿੰਦ੍ਰ ॥੫॥ ਕਈ
 ਕੋਟਿ ਕ੍ਰਿਸੁਨ ਅਵਤਗਾ ਕਈ ਗਮ ਬਰ ਬੁਹਗਾ ਕਈ
 ਈ ਮੰਛ ਕੱਢ ਅਸੇਖਾ ਅਵਿਲੋਕਿਤੁ ਗਬਿਸੇਖਾ
 ॥੬॥ ਕਈ ਸੁਕ੍ਰ ਬ੍ਰਿਸ ਪਤਿਰੇਖਾ ਕਈ ਰੰਤੋ ਗੋਰਖ
 ਥਾ ਕਈ ਗਮ ਕ੍ਰਿਸੁਨ ਗੁਸੁਲਾ ਬਿਨੁ ਨ ਮੰਛ ਉਨਕ
 ਬੁਲ ॥੭॥ ਬਿਨੁ ਏਕ ਅਸੈਨ ਮਾਨਹੀ ਅੰਗਕ
 ਕਾ ਮਾਜੇ ਮਾਨਿਹੈ ਗੁਰੇ ਵਾਤੇ ਜਾਨਿਹੈ ਅਨਭੇਦ
 ॥੮॥ ਬਿਨੁ ਤਸੁ ਅੰਗ ਨ ਜਾਨੁ ਚਿਤ ਅਨਭਵ ਨ
 ਅਨੁ ਇਕ ਮਾਨਿਯੈ ਕਰਤਗਾ ਜਿਹੈ ਹੋਇ ਅਤਉ
 ॥੯॥ ਬਿਨੁ ਤਸੁ ਏਨ ਉਧਗਾ ਜਿਯੈ ਦੇਖਿ ਯਗ
 ਚਗਾ ਜੋ ਜਾਪੈ ਕਈ ਅੰਗਾਤ ਬਛੁਟਿਹੈ ਵਹੈ

॥१५॥ ਜਿਹੰਗਰੰਗਨਰੁਪਾਸੋਮਾਨਿਯੈਸਮਰੁਪਾਥਿ
 ਰੁਕਤਕਰਨਮਾਨੰਜਿਨਦੁਸਰਧੰਮ॥੧੬॥ ਜੋਲੇ
 ਕਅਲੇਕਬਨਾਇ॥ ਫਿਰਿਲੇਤਅਪਿਮਿਲਾਇ॥ ਜੋ
 ਚੈਰੇਉਧਗਾਸੋਜਨੈਏਕਕਗਾ॥੧੭॥ ਜਿਨਗਚਿਯਾ
 ਬ੍ਰਹਮੰਗਾਸਬੋਲੇਕਅੰਨਵਖੰਡਾਤਿਹੰਕਿਯੋਨਜਾ
 ਪਜਪੰਤਾ॥ ਕਿਮਿਜਾਨਿਕੁਪਪਰੰਤਾ॥੧੮॥ ਜੜ੍ਹਜਾਪਤਾ
 ਕਰਜਾਪਾ॥ ਜਿਨਲੇਕਚੈਰੰਬਪਾ॥ ਤਿਸੁਜਾਪਿਯਾਨਿ
 ਭਨਮਾਸਭੋਹੰਤਿਪੁਰਨਕਾਮਾ॥੧੯॥ ਗਨਿਚੈਬਿਸੈਅ
 ਵਤਗਾਬਤੁਕੈਕਹੋਬਿਸਤਗਾਅਬਗਨੋਉਪਅੰ
 ਤਗਾਜਿਮਿਧੇਰੁਪਮੁਰਗਾ॥੨੦॥ ਜੇਧੇਬ੍ਰਹਮਰੁਪਾਤੇ
 ਕਿਹੋਕਾਬਿਅਨੁਪਾਜੇਧੇਰੁਰੁਅਵਤਗਾਅਬਕਹੋ
 ਤਸੁਬਿਚਰਾ॥੨੧॥ ਕਲਿਤਸੁਆਗਿਯਾਦੀਨਾਤਬ
 ਖੇਰਬ੍ਰਹਮਕੀਨਾਤਬਤਸੁਬਾਢਿਯੋਗਰਥਾਸਰ
 ਅਪੁਜਾਨਨਸਰਬਾ॥੨੨॥ ਸਗੋਹਿਕਾਬਿਨਕੋਇ॥
 ਇਕਆਪਿਹੋਇਤੋਇ॥ ਕਿਛੁਕਲਯਿਭੁਅਬੋਕ੍ਰ
 ਛਿਤਡਗਿਯਾਜਿਮਿਸੋਕ੍ਰਾ॥੨੩॥ ਜਬਗਿਰਿਯੋਭੁਤ
 ਰਾਨਾਮੁਖਚਰਿਬੇਰਨਿਧਨਾਉਠਿਲਾਗਿਯਾਫਿਰਿ
 ਸੇਵਾਜਿਯਜਾਨਿਰੇਵਿਅਭੇਵਾ॥੨੪॥ ਰਸਲੱਛ
 ਬਥਪ੍ਰਮਾਨਾਕਿਯਰੇਵਿਸੇਵਿਮਹਨਾਕਿਮਿਹੋਇ
 ਮੋਹਿਉਧਗਾਅਸਰੇਹੋਰੇਵਿਬਿਚਰਾ॥੨੫॥ ਰੇਬੋ
 ਬਾਗਾਬ੍ਰਹਮਪ੍ਰਤਿ॥ ਮਨਚਿੰਤਕੈਕਹਿਸੇਵਾਤਬਗੀ

ਫਿਰੈ ਗੁਰੇ ਵਾ। ਤਬੋਇ ਨ ਥ ਸਨ ਥਾ ਜਗਨ ਬਦੀ
 ਨਾਨਾ ॥ ੨੬ ॥ ਸੁਨਿ ਬੈਨ ਯੋ ਮੁਖ ਚਗਾ ਕਿਯ ਚੰਗਿ
 ਚਿਤ ਬਿਚਗਾ ਉਠਿ ਲਾਗਿ ਯਾਹਿ ਸੇਵਿ ॥ ਜਿਹ
 ਭੰਤਿ ਭਾਖਿ ਯੋ ਦੇਵਿ ॥ ੨੭ ॥ ਪਹਿ ਪਾਇ ਚੰਡ ਪ੍ਰਚ
 ਗਾ ਜਿਹੁ ਮੁੰਡ ਦੁਸਟ ਅਖੰਗਾ ਜੁਲਾ ਛਲੇ ਚ
 ਨ ਪੁੰਮਾ ਹਨਿ ਜਾ ਸੁਭੇ ਭੁਮਾ ॥ ੨੮ ॥ ਤਿਸੁ ਜਾ ਪਿਰ
 ਜ ਬਜਾ ਪਾਤ ਬੋਇ ਪ੍ਰਿਧੁ ਨ ਸੁਪਾ ਉਠਿ ਲਾਗ
 ਲਾਜ ਪੰਨਾ ਹਠਿ ਯਾਗਿ ਆਵ ਸੰਨਾ ॥ ੨੯ ॥ ਜੋ
 ਜਾਤ ਤਾ ਸੁਸੰਨਾ ਤੇਯੋ ਪਰਮੇ ਪੰਨਾ ਤਿਨ ਕੋ ਨ
 ਕੰਨੈ ਤਾ ਸਾ ਸਭੋ ਤਕ ਜਾ ਸਾ ॥ ੩੦ ॥ ਦਸ ਲੱਖ
 ਬਰਖ ਪ੍ਰਮਾਨਾ ਰਹਿ ਯੋ ਠਾਢੇ ਕਪਗਾਨਾ ਚਿਤ ਲ
 ਇਕੀ ਨੀ ਸੇਵਾ ਤਬ ਗੀਝਿ ਗੇ ਗੁਰੇ ਵ ॥ ੩੧ ॥ ਜਬ
 ਭੇਤੋ ਦੇ ਬੀਰੀਨਾ ਤਬ ਸੇਵ ਬ੍ਰਹਮ ਕੀਨਾ ਜਬ
 ਸੇਵ ਕੀ ਚਿਤ ਲਾਇ ॥ ਤਬ ਗੀਝਿ ਗੇ ਹਰਿ ਗਇ
 ॥ ੩੨ ॥ ਤਬ ਭਿਯੋ ਸੁਐਸ ਉਚ ਗਾਇ ਅਹਿ ਗੁਬ
 ਪ੍ਰਗਾਮ ਮਗੁ ਬਕਤੁ ਨ ਛੇਗਾ ਸਭ ਕੀ ਨੁਜੇ ਮ
 ਰਗ ॥ ੩੩ ॥ ਤੈਗ ਬਕੀ ਨੁ ਸੁਕਾਹਿ ॥ ਨਹਿ ਮੋਹਿ ਕ
 ਵਤਤਾਹਿ ॥ ਅਬ ਕਹੈ ਏਕ ਬਿਚਗਾ ਜਿ ਮਿਹੋਇ
 ਤੇਹਿ ਉਪਗ ॥ ੩੪ ॥ ਧਰਿਸ ਪਤ ਭੁੰਮਿ ਵਤਗਾਤ
 ਬੋਇ ਤੇਹਿ ਉਪਗਾ ਸੁਈ ਮਾਨ ਬ੍ਰਹਮ ਲੀਨਾ ਪ
 ਰਿਜਨ ਮਾਜਗਤ ਨ ਵੀਨ ॥ ੩੫ ॥ ਮੁਹਿ ਨਿਰੁਉ ਸਤ

ਉਤ੍ਤ੍ਰਿਨਾਇਕਾਇਮਜਾਨਿਨਿਯਾਜਿਨਿਭੁੱਲਿਨਾਇਕ
ਕਹੈਅੰਬਿਚਰਗਾਸੁਨਿਲੇਹਿਬ੍ਰਹਮਕੁਮਾਰ
ਇਕਵਿਸੁਨੋਮਹਿਪਿਆਨਾਬਹੁਸੇਵਿਮੋਹਿ
ਮਿਥਨਾਤਿਨਮੰਗਿਯਾਬਹੁਐਸਾਮਮਦੀਨਤਾ
ਕਹੈਤੈਸਾਅਮਤਾਸੁਭਦਨਕੋਇਸਭਲੋਗ
ਜਨਰੋਸੇਇਤਿਯਾਨਿਹੈਕਯਤਗਾਸਭਲੋਕਅ
ਲੋਕਪਰੰਗਾਜਬਜਬਧੈਬਪਸੇਇਜੀ
ਜੇਪਰਕੁਮਹੋਇਸੋਸਕੋਥੈਅਬਿਚਰਗਾਸੁਨਿਲੇ
ਹਿਬ੍ਰਹਮਕੁਮਾਰ
ਸੁਧਾਰਿਮਨੁਖੀਬਪੁਸੰਤਰਿਰਮਜਗਿਹੈਅਵਿਸ
ਰਿਸਸਤ੍ਰਅਸਤ੍ਰਨੰਗੁਫਗਸੰਤਰਿਗਿਹੈਅਵਿਚਰਿ
ਜੈਨਜੈਨਭਿਯੋਸੁਧਾਰਿਸਭਭਾਯੋਅਜਰਕੋਉ
ਨਕਿਯੋਕੋਥੈਚਰਿਸਬਰਗਯੋਇਤਰਿ
ਥੈਨਵਕਿਸੈਚਿਚਰਿਬਾਲਾਮੀਕਭਿਯੋਜੁਫ
ਯਮਚੰਦਕੋਚਿਚਰਚੰਦਉਰੁਯੋਸੁਸਪਤਕ
ਭੋਨੋਕਯੋਅਸਕਤੋਲੋਕਹੈਗਹਿਯੋਉਤਰਿਚੰ
ਤੁਅਨਨੇਸੁਧਾਰਿਐਸਕੋਕਹਿਯੋ
ਨਰਾਇਣਚਾਸੁਧਾਰਿਅਵਤਰੋਕੋਚਿਚਰਿਤੁਭਾ

ਖਿਐ॥ ਬਿਸੇਖ ਚ ਤੁਤ ਨ ਕੇ ਅਸੇਖ ਸੁਦਰ ਖਿ
 ਹੈ॥ ਅਕਗ ਖਿ ਦੇ ਬਿਕਾਲਿ ਕਾ ਅਨਰਖ ਸਬ ਰ
 ਚੋਗੇ॥ ਸੁਬੀਨ ਬੀਨ ਕੈ ਬਡੇ ਪ੍ਰਬੀਨ ਅੰਢ੍ਰ ਕੋ ਪੈਰ
 ੧ ਬਿਚਰਿ ਆਇ ਈਸ੍ਵਰੀ ਅਪਰਸ ਬਰਗ
 ਖਿਐ॥ ਚਿਤ ਗਿਕ੍ਰਿਪ ਕਾਲ ਕੀ ਜੁਚੀ ਖੈ ਸੁਭਾ
 ਖਿਐ॥ ਨਸਕ ਚਿਤ ਮਾਨਿ ਯੈ ਬਨ ਇਆ ਪੁਲੇ
 ਗੇ॥ ਸੁਕ੍ਰਿਤ ਕਾ ਬਿਕ੍ਰਿਤ ਕੀ ਕਬਿ ਸੁਰ ਚਰੇ ਹਿ
 ੨ ਸਮਨ ਗੁੰਗ ਕੇ ਕਬਿ ਸੁਕੈ ਮਕਾ ਬਿਭਾ ਖਿਐ॥
 ਅਕਾਲ ਕਾਲ ਕੀ ਕ੍ਰਿਪਾ ਬਨ ਇਗ੍ਰਿਥ ਗਾ ਖਿਐ॥ ਸੁ
 ਭਾ ਖਿਕੈ ਮਰੀ ਪੜ੍ਹੇ ਗੁਨੀ ਅਸੰਖ ਗੀਣੇ॥ ਬਿ
 ਗਿ ਆਪਨੀ ਕ੍ਰਿਤੀ ਬਿਸੇਖ ਚਿਤ ਖੀਣੇ॥ ੩ ਬ
 ਚਿਤ ਕਾ ਬਿਕੀ ਕਥਾ ਵਿਤ ਅਜੁਭਾ ਖਿਐ॥ ਸੁਸਿ
 ਧਿ ਆਬਿਧਿ ਪਦ ਇਨੀ ਸਮਿਧ ਬੈਨ ਗਾ ਖਿਐ॥ ਪਵਿਤ੍ਰ
 ਨਿੰਮਲੀ ਮਹਾ ਬਚਿਤ੍ਰ ਕਾ ਬਾਥਿ ਖਿਐ॥
 ਪਵਿਤ੍ਰ ਸਭ ਇਉ ਪਜੈ ਬਣਿਤ ਕਰੀਐ॥ ਸੁਸੇਵ ਕਲ
 ਦੇਵ ਕੀ ਅਭੇਵ ਜਾਨਿ ਕੀ ਜਿਐ॥ ਪ੍ਰਭਾਤ ਉਠਤ
 ਸੁਕੈ ਸੁਹਤ ਨਾਮ ਲੀਜਿਐ॥ ਅਸੰਖ ਰਾਨ ਦੇ ਹਿ
 ਤੁਰੰਤ ਸੁਤ ਘਾਇਐ॥ ਸੁਪਾਨ ਗਾਥਿ ਆਪਨੇ ਅ
 ਜਾਨ ਕੈ ਬਚਾਇਐ॥ ੪ ਨਸਤ ਬਰਬਾ ਕਿਹੈ ਅਸੰ
 ਤ ਜੁਣਿਐ ਬਲੀ॥ ਬਿਸੇਖ ਸੈਨ ਭਾਜਿਐ ਸਿਤ ਸੋ
 ਟ ਨਿਗਦ ਲੀ॥ ਕਿ ਆਨਿ ਆਪੁ ਥਰੈ ਬਚਾਇਮ

ਹਿਲੇਂਹਿਗੇ॥ ਦੁਹੰਤਘਾਟਐਘਟੇਕੇਰੇਖੇਨੇਨੇਰੇਹਿ
 ਗੇ॥੬॥ਪਾਗੀਚੰਦਾ॥ਪੁਨਿਧਰਬ੍ਰਹਮਕੋਸਪਵਤਰ
 ॥ਸੂਤਕਰੇਪਾਠਤਿਅਬਗੀਚਗਾ॥ਮੈਥਨੀਸਿਸਟਿਕੀ
 ਨੀਪ੍ਰਕਾਸਾਓਪਜਾਇਰੇਵਦੋਨੈਸੁਥਾਸਾ॥੭॥ਜੋਭ
 ਏਥਿਖੁੰਦੇਗੇਵਤਗਾ॥ਤਿਨਕੇਬਿਚਰਕਿਨੈਬਿਚਗਾ॥
 ਸੂਤਕਰੇਬੇਦਅਹੁਧੇਅਰਥਾ॥ਕਰਿਰੇਦੁਹਿਭੁਅ
 ਤੈਅਨਰਥਾ॥੮॥ਇਹੰਭੰਤਿਕੀਨਦੁਸਰਵਤਗਾਅ
 ਬਕੋਤੋਹਿਤੀਸਗਬਿਚਗਾ॥ਜਿਹੰਭੰਤਿਧਰਿਯੋਬ
 ਪੁਬ੍ਰਹਮਾਸਿਸਭਕਹਿਯੋਤਾਹਿਨੀਕੇਸੁਭਾਸਿ॥੯॥
 ੫॥ਅਫੁਲੀ॥ਇਹੰਸੀਚਾਚੋਰੁਨਕਰੀਖੇਦੁਜੇਅ
 ਵਤਾਬ੍ਰਹਮਸਾਮਪਤਮਸਤੁਸੁਭਮਸਤੁ॥੨॥
 ਪਾਧੀਚੰਦਾ॥

ਪੁਨਿਧਰਤੀਸਰਿਹੰਭੰਤਿਹੁਪਾਜਗਭਯੋਅਨਿਕਰਿ
 ਰਈਤਭੁਪਾ॥ਤਬਰੇਵਬੰਸਪ੍ਰਚੁਰਿਯੋਅਪਗਾਕੀ
 ਨੈਸੁਗਜੀਪ੍ਰਥੀਸੁਧਗਾ॥੧॥ਬਡਪੁੰਡਜਨੀਕਿਨੀਸਤਇ
 ॥ਤੀਸਰਵਤਗਭਿਯੋਸੁਕ੍ਰਗਇ॥ਨਿਰਿਯਾਸੁਬਿਨਾ
 ਪਿਓਸਤਤਿਨਕੀਨਾ॥ਲਾਖਿਤਸੁਰੇਵਤਭਏਛੀਨ
 ॥੨॥ਇਹੰਸੀਚਾਚੋਰੁਨਕਰੀਖੇਦੁਜੇਅ
 ਵਤਾਬ੍ਰਹਮਸਾਮਪਤਮਸਤੁਸੁਭਮਸਤੁ॥੩॥੫੨॥
 ਅਫੁਲੀ॥ਦੁਜਵਤਰਕਸਪੀਖਾਸੁਕ੍ਰਗਇਤੀਜਾ
 ਪਾਧੈਸਚਭੰਥਾ॥

ਪਾਧੀਛੰਦ॥ ਮਿਲਿਰੀਨਰੇਵਤਾਲਾਗਿਸੇਵਾ॥ ਬੀ
 ਤੇਸੰਬਰਖਗੀਝੇਗੁਰੇਵਾ॥ ਤਬਧਗੁਪਬਾਚੇਸ
 ਆਨਿ॥ ਜੀਤਸੁਰੇਸਭਈਅਸੁਰਾਂਨਿ॥ ੧॥ ਇੰਭੰਤਿ
 ਧਰਿਚਤੁਰਥਵਤਗ॥ ਜੀਤਸੁਰੇਸਭੇਰਿਵਗਾਉ
 ਠਿਰੇਵਸੇਵਲਾਗੇਸੁਸਰਬਾ॥ ਧਰਿਨੀਚਨੈਨਕਰਿਤੁ
 ਗਿਗਰਬਾ॥ ੨॥ ੫੪॥ ਅਛਜੀ॥ ਇਤਿਸ੍ਰੀਬਚਿੰਤਨ
 ਟਕਗ੍ਰੰਥੇਚਤੁਰਥਅਵਤਾਰਬ੍ਰਹਮਾਸਮਾਪਤਮਸ
 ਤਸੁਤਮਸਤਾ॥ ੪॥

ਪਾਧੀਛੰਦਾਝੈਤਾਬਿਤੀਤਜੁਗਤ੍ਵਪਰਆਨਾ॥
 ਬਹੁਭੰਤਿਰੇਖਖੇਲੇਖਿਲਨਾ॥ ਜਬਭਯੋਆਨ
 ਕ੍ਰਿਸੁਨਵਤਗਾਤਬਭਏਬਿਜਾਸਮੁਖਆਨਿਚਰ
 ॥ ੧॥ ਜੇਜੇਚਰਿੰਤਕਿਯਕ੍ਰਿਸੁਨਰੇਵਾ॥ ਤੇਤੇਭਟੇਸੁ
 ਸਰੰਤ੍ਵਤੇਵਾ॥ ਅਬਕੋਤੰਨਸੰਛੇਪਠਨਾ॥ ਕਿਹੰਭੰ
 ਤਿਕੀਨਸ੍ਰੀਅਭਿਰਾਮਾ॥ ੨॥ ਜਿਹੰਭੰਤਿਕੱਥੇਕਿ
 ਨੰਪਾਸਾਗਾ॥ ਤਿਹੰਭੰਤਿਕਚਿਕਥੈਬਿਚਗਾਕਿ
 ਤੇਜੁਸੁਕਬਿਕਥੈਚਿਕਾਸਾ॥ ਤਵਨੈਕਥਨਕਥੈ
 ਪ੍ਰਭਾਸਾ॥ ੩॥ ਜੇਭਏਭੁਪਭੁਅੰਮੰਮਤਨਾ॥ ਤਿਨਕੋਸੁ
 ਜਾਨਕੱਥਤਕਹੰਨਾ॥ ਕਹੰਲਗੇਤਾਸੁਕੀਜੈਬਿਚਗਾ॥
 ਸੁਨਿਲੇਹਿਬੈਨਸੰਛੇਪਯਾਗ॥ ੪॥ ਜੇਭਏਭੁਪਤੇਕਹੇ
 ਬਿਜਾਸਾ॥ ਚਿਵਤਪੁਰਨਤੇਨਾਮਭਾਸਾ॥ ਮਨੁਭਯੋਗਜ
 ਮਹਿਕੋਭੁਅਗਾਖੜਗਨਸਪੰਨਮਹਿੰਮਾਅਪਗਾ॥ ੫॥

ਮਾਨਵੀਸਿਸਟਿਕੀਪ੍ਰਕਾਸਾਦਸਚਰੇਲੋਕਅ
 ਭਾਭਾਸਾਮਹਿਮਾਅਪਰਬਰੇਨੋਸੁਕੋਨਾਸੁਨਿਸ੍ਰ
 ਵਨਕ੍ਰਿਤਿਧ੍ਰੋਹਿਯੋਮੋਨ॥੬॥ਦਸਚਰਚੀਬਿਰਿਯ
 ਨਿਧਾਨਾਅਗਿਜੀਤਿਜੀਤਿਦਿਨੇਨਿਸਨਾਮੰਡੇਮਹੀ
 ਪਮਾਵਸਖੇਤਾਗੰਜੇਮਸਾਨਨੋਚੇਪਰੇਤਾ॥੭॥ਜਿਤੋਸੁ
 ਰੇਸਏਸੁਹਮਵਸਾਕਿਨੇਖਰਬਖਨੇਖਵਸਾਭੰਡੇ
 ਅਭੰਡਮੰਡੇਮਹੀਪਾਦਿਨੇਨਿਕਾਗਿਛਿਨੇਸੁਵੀਪਾ॥
 ੮॥ਖੰਡੇਸੁਖੇਤਖੁਨੀਖਤਿਆਨਾਮੇਰੇਅਮੇਰੇਧਰੁ
 ਰਨਾਚੇਲੇਅਚੇਲਾਮੁੰਡੇਅਮੁੰਡਾਕਿਨੇਪਾਮੰਡਖੰ
 ਡੇਪੁਚੰਡਾ॥੯॥ਕਿਨੇਸੁਜੇਰਖੁਨੀਖੰਡੇਸਾਮੰਡੇਮਹੀਪਮਾ
 ਵਸਰੇਸਾ॥ਇੰਡੰਤਿਰੀਰੇਰੀਛਿਰਇਆਮਾਨੀਸੁਮ
 ਇਮਨੁਰਾਜਗਇ॥੧੦॥ਇੰਡੰਤਿਰੀਰਕਰੇਸਰਾਜਾ॥
 ਬਹੁਕਰੇਜਗਿਅਮੁਹੇਮਸਾਜਾਬਹੁਭੰਤਿਸੁਨਰੈ
 ਰੁਕਮਰਨਾਗੀਰਨਅਰਿਬਿਧਵਤਇਸਨਨਾ॥੧੧॥
 ਜੇਹੁਤੀਜਗਿਅਮੁਹੇਰਗੀਤਿਸਿਕਰੀਸਰਬਾਨਿ
 ਪਲਾਇਪ੍ਰੀਤਿ॥ਬੁਝਰਨਰਨਗਤਨਰਿਅਰਿਾ
 ਤਿਨਭੰਤਿਭੰਤਿਭਿਨੇਸਵਰਾ॥੧੨॥ਕਰਿਰੇਸਰੇਸ
 ਇਮਨੀਤਰਾਜਾਬਹੁਭੰਤਿਰਨਰੈਸਰਬਸਾਜਾਹ
 ਸਤਿਯਾਦਿਰੰਤਬਾਜਰਮੇਧਾ॥ਤੇਭੰਤਿਭੰਤਿਕਿਨੇ
 ਨਿਖੇਧਾ॥੧੩॥ਬਹੁਸਾਜਬਾਜਰਿਨੇਰਿਜਾਨਾਰਸਚ
 ਰਚਰਬਿਰਿਯਾਸੁਜਾਨਾਖਟਚਰੀਸਾਸਤੀਸਿਮ੍ਰਤਰ

ਏਤਾ ਕੋਕਾ ਰਿਭੇਰ ਥੀਨ ਥੀ ਜੰਤਾ ॥ ੧੪ ॥ ਘਨ ਸਾਹ
 ਘੋਰਿ ਘਸਿ ਮਤ ਗੁਲਾ ਥਾ ॥ ਮਿਗ ਮਰਿਤ ਰਿਚੁ ਅ
 ਤਸਾ ਥਾ ਕਸ ਮੀਗ ਘਾ ਸੋ ਘੋਰਿ ਮਤ ਸੁਥਾ ਸਾਉ
 ਘਟਤ ਸੁਗੰਧ ਮਹਕਤ ਮਵਾਸ ॥ ੧੫ ॥ ਤਗਜ ਦੋਤ
 ਤਲ ਥਾ ਜਤ ਮੁਰੰਗਾ ਥੀਨ ਸੁਥੇ ਨੁਥੀ ਸੀ ਮਿਰੰਗ
 ॥ ਡਫਤ ਲਤੁਰੀ ਸਹਨ ਇਗਾ ਥਾ ਜੰਤਾ ਨੁਥੀ ਫਨ
 ਤਸੁਹਗਾ ॥ ੧੬ ॥ ਕਉਂਤ ਲਤੁਲ ਥੀਨ ਮਿਰੰਗਾ ਡ
 ਫਣੀ ਫੋਲ ਜਲਤ ਮਉਪੰਗਾ ਜੰਤਾ ਚਿਲੇਕ
 ਤੰਤੰਤੰ ਸੁਥਾ ਸਾਉ ਫਟਤ ਸੁਗੰਧ ਮਹਕਤ ਮਵਾ
 ਸ ॥ ੧੭ ॥ ਰਹਿ ਫੋਲ ਮਨ ਫੰਦਾ ॥ ਫੁਪੁ ਮਾਰਿ ॥ ਮਨੁਰ
 ਜਕਰੀਯੋ ॥ ਦੁਖ ਰੇ ਸਹਰਿ ਯੋ ॥ ਬਹੁ ਸਜ ਸਜੋ ॥ ਸੁਨਿ
 ਰੇ ਵਲ ਜੋ ॥ ੧੮ ॥ ੭੨ ॥ ਅਨੁ ॥ ਏਤਿ ਮਨ ਥਾ ਸ
 ਮਾਪਤ ॥ ੧੫ ॥

ਅਥ ਪ੍ਰਿਥੁਰਾ ਜਕਥੀ ॥ ਡਟਕ ਫੰਦਾ ॥ ੩ ਪੁਸਾਰਿ ॥
 ਕੰਲਾ ਗਿਗੋਨਿ ਪਿਯੋਨ ਭਏ ॥ ਪੁਥੁ ਜੋਤਿ ਜੋਤਿ ਮਿ
 ਲਾਇ ਲਏ ॥ ਪੁਨਿ ਸ੍ਰੀ ਪ੍ਰਿਥੁਰਾ ਜਪਿ ਥੀ ਸਭ ਯੋ ॥ ਜਿੰ
 ਥਿ ਪੁਨਰ ਨ ਦੁਰੰਤ ਰਏ ॥ ੧ ॥ ਰਲ ਲੈ ਰਿਨੇ ਕਸਿ
 ਕਰ ਚੜ੍ਹੇ ॥ ਬਨ ਨਿਜੁ ਮੇਲ ਥਿ ਥਾ ਘਬਰੇ ॥ ਤੰ
 ਨ ਮਿਸਕੰਤ ਲਤੇ ਜਧੇ ॥ ਸਮਿ ਸੁਗਜ ਕੀ ਲਥਿ ਕੰਤ
 ਹੇ ॥ ੨ ॥ ਰਹਿ ਫੋਲ ਮਨ ਫੰਦਾ ॥ ਫੁਪੁ ਮਾਰਿ ॥ ਤੰਤੰਤੰ
 ਭਏ ॥ ਮਿਗ ਘਾਤ ਕਏ ॥ ਇਕ ਦਿਖਿ ਕੁਟੀ ॥ ਜਨੁ ਜੋਗ

ਵੀ ॥ ਤੁੰ ਜਤਤ ਭਯੋ ॥ ਸੰਗੇ ਕਨ ਲਯੋ ॥ ਲੰਖਿ ਨ
 ਰਖੀ ॥ ਗਸਰੀ ਤਿਰਗੀ ॥ ਅਤਿ ਸੋਭਤ ਹੈ ॥ ਲਾਖਿ
 ਲੋਭਤ ਹੈ ॥ ਨਿਪ ਪੋਖਿ ਜਥੈ ॥ ਚਿਤ ਚੋਰਿ ਤਥੈ
 ਇਹ ਕੰਨ ਜਈ ॥ ਜਨੁ ਰੂਪ ਮਈ ॥ ਛਬਿ ਰੇਖਿ ਛਕਿ ਯੋ
 ॥ ਚਿਤ ਚੋਰਿ ਚਕਿ ਯੋ ॥ ਨਿਪ ਬੰਹ ਗਈ ॥ ਤਿਯ ਮੈ
 ਨ ਰਹੀ ॥ ਗਸਰੀ ਤਰਿ ਯੋ ॥ ਦੁਹ ਮੈ ਨ ਮਚਿ ਯੋ ॥ ਬਹੁ
 ਭੁਤਿ ਤਜੀ ॥ ਨਿਸਿ ਲੋਨ ਤਜੀ ॥ ਰੋਊ ਮੈ ਫਿਰੇ ॥ ਨਹੀ
 ਜਤ ਕੋ ॥ १ ॥ ਗਸਰੀ ਤਰਿ ਯੋ ॥ ਕਲਿ ਕੇ ਲਮਚਿ
 ਯੋ ॥ ਅਮਿਤਾ ਸਨਰੋ ॥ ਸੁਖ ਰਸ ਨ ਸੇ ॥ ਲਲਤਾ ਸ
 ਨ ਲੋ ॥ ਬਿਬਧਾ ਸਨਰੋ ॥ ਲਲ ਨਹੁ ਲਲਾ ॥ ਕਰਿ
 ਕ ਮਕਲਾ ॥ ੨ ॥ ਕਰਿ ਕੇ ਲਉ ਠੀ ॥ ਮਧਿ ਪਰ ਨ ਕੁਟੀ ॥
 ਨਿਪ ਜਾਤ ਭਿੰਯੋ ॥ ਤਿੰਗ ਰਬਹਿ ਯੋ ॥ ਦਿਨ ਕੈ
 ਕਾਏ ॥ ਤਿਨ ਭੁਗਯੋ ॥ ਤਨ ਕੈ ਚਪਗਾ ॥ ਸਮਿ ਸੋਭਤ ਹੈ ॥
 ੩ ॥ ਜਨੁ ਜੁ ਲਾਯੋ ॥ ਅਸਤੋ ਜਤ ਯੋ ॥ ਗਿਖਿ ਜੋ ਨ
 ਪਿਖੈ ॥ ਚਿਤ ਚੋਰਿ ਚਕੈ ॥ ੪ ॥ ਸਿਸੁ ਸਿਯਾ ਨ ਭਯੋ ॥ ਕ
 ਰਿ ਸੰਗ ਲਯੋ ॥ ਚਲਿ ਅਵਤ ਹੈ ॥ ਤਿੰਤ ਤਜਹ ॥
 ਨਿਪ ਰੇਖਿ ਜਥੈ ॥ ਕਰਿ ਲਾਜਤ ਥੈ ॥ ਇਹ ਮੈ ਨ ਸੁਅ
 ॥ ਤਿਯ ਕੰਨ ਤੁਅ ॥ ੫ ॥ ਨਿਪ ਨ ਗਿਸੁ
 ਈ ॥ ਤੁ ਮਜੋ ਨ ਭਜੀ ॥ ਮੰਝ ਪੜ ਕੁਟੀ ॥ ਤਹ ਕੇ ਲਠੀ
 ॥ ੬ ॥ ਤਬ ਥਾ ਚਰੇ ਯੋ ॥ ਅਬ ਭੁਲਿ ਗਯੋ ॥ ਤਿਸ ਰਿ
 ਤ ਕੋ ॥ ਮੁਹਿ ਰਾਜ ਥੋ ॥ ੭ ॥ ਤਬ ਕੰਧਿ ਭੋਜੋ ॥ ਅਬ ਮੈ

ਜੁਤੀ॥ ਇੰਪੁਤਤੁ ਆਸੁਨੁ ਸਾਚੁ ਨਿਪਾ॥ ੧॥
 ਨਹਿ ਸੁਪੰਤੁ ਭੋਭਜੁ ਕੇ ਬੁਝੈ॥ ਅਥ ਤੋ ਨਤ
 ਜੀ॥ ਨਹਿ ਲਾਜ ਲੋਜੇ॥ ਨਿਪਾ॥ ਕੋਈ
 ਚੀਨੁ ਬਤਾਵਾ॥ ਕਿਤੋ ਬਤਾਵਿਖਾਵਾ॥ ਤਿਕਿਓ
 ਨਭ ਜੀ॥ ਲਹਿ ਨਹਿ ਲੋਜੇ॥ ੨॥ ਇਕੁ ਮੁੰਦ੍ਰਿਕ
 ਲੈ॥ ਨਿਪ ਕੇ ਕਰੈ॥ ਇਹ ਰੇਖਿ ਲੈ॥ ਕਸਰੇ
 ਰਤ ਲੈ॥ ਨਿਪ ਜਾਨਿ ਗਏ॥ ਪਹਿਚਾਨਤ ਭੋ॥
 ਤਬ ਤੋ ਨ ਬਗੀ॥ ਬਹੁ ਭੀਤ ਭਗੀ॥ ੩॥ ਸਿਸੁ ਸੁ
 ਤ ਭਏ॥ ਗਸਰੁ ਪਰੇ॥ ਅਮਿਤੋ ਜਬ ਲੀ॥ ਰਬ
 ਦੀ ਹਰ ਲੀ॥ ਹਨਿ ਭੁਪ ਬਲੀ॥ ਜਿਟਿ ਭੁਮਿ
 ਥਲੀ॥ ਨਿਪੁ ਬੋਲਿ ਸਜੀ॥ ਬਿਪਿ ਜਗਿ ਅਸਜੀ
 ਸੁਭ ਕਰਮ ਕਰੇ॥ ਅਰਿਪੁ ਜਹੇ॥ ਅਤਿ ਸੁ
 ਮਹਾ॥ ਨਹਿ ਅੰਗ ਲਹਾ॥ ੪॥ ਅਤਿ ਜੋਤਿ ਲੋਸੈ
 ਸਸਿ ਭੀਤ ਕਸੈ॥ ਨਹਿ ਸਚ ਰਚ ਕੀ॥ ਸੁਰ ਨਹਿ
 ਕੀ॥ ੫॥ ਅਸੁਰੁ ਚੋਰੁ॥ ਗਾਗਿ
 ਰਿ॥ ਅਖਰ ਬਗ ਬਿਨ ਮਾਰਿ॥ ਮਾਰਿ ਨੇ ਸਾਜੀ॥ ਤਿਜੀ
 ਤਿਅ ਜੀਤਾ॥ ਚਲ ਛੀਨਿ॥ ਰੇ ਸਾਥਿ॥ ਰੇ ਸਾ॥ ਟਾਹਿਟਾ
 ਰਿ॥ ਕੋਰਿ ਪੋਇ॥ ਦੀਨ ਉਂਤਿ॥ ਰਿਸਾਨਾ॥ ਸਪਤ ਸਿੰਧੁ
 ਰੇ॥ ਪਰ ਲੀਕ ਚਕ੍ਰ ਬਨਾ॥ ੬॥ ਗਾਹਿ ਗਹਿ ਅ
 ਗਾ॥ ਰੇ ਸਨ ਬਹਿ ਬਹਿ॥ ਹਿਅ ਗਾ॥ ਤੇ ਰਿਤੋ ਰਿਅ ਤੋ
 ਰਭੁ ਪ੍ਰਿਥੁ ਦੀਨ ਉਂਤਿ॥ ਰਿਤਾ॥ ਰੇ ਸਾ॥ ਅਗ ਬਿਰੇ ਸਜੀ

ਤਿਥਿਸੇਖਰਾਜਕਮਾਇ॥ ਅੰਤਜੋਤਿਸੋਜੋਤਿਸੀਮਿਲਿ
 ਜਾਤਭੀਪ੍ਰਿਥੁਰਾਇ॥ ੨੮॥ ਜਾਨਿਅੰਤਸਮੈਭਯੋਪ੍ਰਿਥੁ
 ਰਾਜਾਜਵਤਗਾਥੇਲਿਸਰਬਸੁਮੰਧਿਸੰਪਤਿਮੰਤ੍ਰਿ
 ਮਿੰਤ੍ਰਕਮਗਾਸਪਤ੍ਰੀਪਸੁਸਪਤਪੁੰਤਨਚੰਦਿਰੀਨ
 ਦੁੰਤਾਸਪਤਰਾਜਕਰੋਲਗੇਸੁਤਸਰਬਸੇਭਵੰਤ
 ੨੯॥ ਸਪਤਛੰਡਫਿਰੋਲਗੇਸਿਰਸਪਤਰਾਜਕਮਾ
 ਸਪਤਇੰਦ੍ਰਪਰੇਸਪਤਜਨੁਵਤਗਾਸਰਬ
 ਸਾਸਤ੍ਰਪਰੀਸਚੈਮਿਲਿਬੇਰਗੀਤਿਬਿਚਗਿਰਾਨ
 ਅਸਨਿਕਾਗਿਲਿਨਿਯਾਅਰਥਸੁਰਬਸੁਪਾਰਿ॥ ੩੦॥
 ਖੰਡਖੰਡਅਖੰਡਭੰਡੀਬਾਦਿਲੀਲੁਕੁਮਗਾਸਪਤ
 ਰੂਪਭਏਪੁਨਿਰਨਵਖੰਡਨਮਥਿਚਗਾਜੇਸਟਪੁ
 ਰੰਧਰੀਧਰਾਤਿਭੰਡਰਥਨਮਥਖਨਾਭਰਥਖੰਡਬਖਾ
 ਨਹੀਰਸਚਰਚਰੁਨਿਧਨ॥ ੩੧॥ ਕੰਨਕੰਨਕਹੈਕਥੈਕ
 ਬਿਨਮਠੰਮਅਨੰਤਾਬਾਦਿਬਾਦਿਸੋਭੋਲਏਨਵਖੰ
 ਰੂਪਦੁੰਤਾਠੰਮਠੰਮਭਏਨਗੰਧਪਨਮਠੰਮਅਨੋ
 ਕਾਕੰਨਕੰਨਕਿਚਰਗਿਯੈਕਰਿਸੁਰਸਰਬਾਥਿਬੇਕ॥ ੩੨॥
 ਸਪਤ੍ਰੀਪਨਸਪਤਕੁਪਭੁਗੈਲਗੇਨਵਖੰਡਾਭੰ
 ਰਿਭੰਤਿਨਸੋਫਿਰੋਅਸਿਬਾਧਿਜੋਧਪ੍ਰਚੰਗਾਰੀਤੀ
 ਹਅਜੀਹਰੇਸਨਨਮਅੰਧਭਨਾਇ॥ ਅਨਿਜਨੁਦੁਤਿ
 ਯਭਏਛਿਤੁਸੁਰੇਹਰਿਰਾਇ॥ ੩੩॥ ਅੰਧਅੰਧਸਮੈ
 ਸਚੈਸਿਰਅਤਪੰਡਫਿਰਾਇ॥ ਜੀਤਿਜੀਤਿਅਜੀਤ

ਜੇਧਨੋਹੋਕੁਹਕਮਾਇ॥ ਫੁਰਸਾਚਅਨੰਬੀਲਿਕ
 ਲੇਲਕੇਲਅਨੇਕਾਅੰਤਕਲਸਭੈਭੰਢੇਜਗਤ
 ਰਿਖਾਨਹਿਏਕ॥ ੩੪॥ ਅੱਪਅਰਥਅਨਰਥਅਪ
 ਰਥਸਮਰਥਕਰਤਅਨੰਤਾ॥ ਅੰਤਹੋਤਠਦੀਕੁੰਪੁ
 ਭੁੰਕੇਦਿਕਿਯੰਨਕਰੰਤਾ॥ ਜਾਨਿਬੁਝਿਪਰੰਤਕੁਪ
 ਲਹੰਤਮੁਕੁਨਭੇਵਾ॥ ਅੰਤਕਲਤਬੈਥੈਰੋਜ
 ਬਜਾਨਿਹੋਗੁਰੇਵ॥ ੩੫॥ ਅੰਤਹੋਤਠਦੀਭਲੀ
 ਪੁਭਮੁਕੁਲੋਗਨਜਨਾ॥ ਅੱਪਅਰਥਪਛਨਹੀ
 ਤਜਿਦੀਰੇਵਨਿਧਨਾਪਰਮਜਾਨਿਕਰੰਤਪਾਪ
 ਨੁਯੰਨਜਾਨਤਮੁਕੁਸਰਥਕਲਰਥਾਲਕੋਕ
 ਹੰਘਿੰਗਗੁਰੁਅਗੁਰੁ॥ ੩੬॥ ਪਾਪਪੁੰਨਿਯਪਛਾ
 ਨਹੀਕਰਿਪੁੰਨਿਯਕੀਸਮਪਧਾਪਰਮਜਾਨੁਪਦਿ
 ਤਜਪਨਜਪੈਲਾਗਤਜਪਾਸਿਧੰਠੰਗਨਮਨਹੀ
 ਬਿਨੁਸਿਧੰਠੰਗਪੁਜੰਤਾ॥ ਰਬਰੀਪਲਏਮਹਾਪੁ
 ਮੰਧਿਕੁਪਪਰੰਤਾ॥ ੩੭॥ ਸਿਧੰਠੰਗਨਮਨਹੀਬਿ
 ਨੁਸਿਧਪੁਜਤੰਠੰਗਕੈਕਰਿਵਸਚਲਾਹਿਗੇਜ
 ਕੁਭੀਤਿਕੀਸੀਰੰਗਾਪੰਖਹੀਨਕਹਉਡਾਇਬਅ
 ਖਹੀਨਨਿਰਗਾਸਸਤੰਹੀਨਜੁਧਾਨਪੈਠਬਅਰਥ
 ਹੀਨਬਿਚਗ॥ ੩੮॥ ਰਬਹੀਨਬਿਯਾਪਸੋਸਿ
 ਕਅਰਥਹੀਨਇਸੇਲਕਾਅੰਧੀਨਬਿਲੇਕ
 ਬੈਜਗਕਮਕੇਲਅਕੇਕਾਗਿਯਾਨਹੀਨਸੁਪਠ

ਗੀਤਾ ਬੁੱਧਿ ਹੀ ਨ ਬਿਚਗਾ ॥ ਹਿੰਮਤ ਹੀ ਨ ਜੁਝਾਨੁ
 ਝਬਕੇ ਸੰਤੀ ਨ ਕੁਮਰਾ ॥ ੨੬ ॥ ਕੰਨ ਕੰਨ ਗਨਇ ਐ
 ਜੇਭਏ ਭੁਮਿ ਮਹੀ ਪਾ ॥ ਕੰਨ ਕੰਨ ਸੁਕੰਥੀ ਐ ਜਗ ਕੇ ਸੁ
 ਝੁਪ ਆਇ ਪਾ ॥ ਜਾ ਸੁਕੀ ਨ ਗਨੈ ਵਹੈ ਇਮਿ ਅੰਗੀ
 ਨ ਹਿ ਸਕਤੀ ॥ ਯੋਨ ਅੰਸੇ ਪਛਾਨਿ ਯੈ ਬਿਨੁ ਤਾ ਸੁਕੀ
 ਕਿਏਂ ਭਗਤਿ ॥ ੪੦ ॥ ਸ੍ਰੇਸ੍ਰੇਸ੍ਰ ਭਏ ਜਿ ਤੇ ਇਹੰ ਭੁਮਿ
 ਅਨਿ ਨੇਸਾ ॥ ਤੰਨ ਤੰਨ ਉਚਾਰਿ ਤੁਮੇ ਪ੍ਰਸਾਦ ਅੰ
 ਸੇਸਾ ॥ ਭਰਥਾ ਜ ਬਿਤੀਤ ਭੇਭਏਰਾ ਜ ਸਾਗਰਾ ਜਾ ॥
 ਹਰੀਤ ਪਸਾਕੀ ਲਿਖ ਲੱਛ ਪੁਤ੍ਰ ਪਰਾਜਾ ॥ ੪੧ ॥ ਚੱਕ੍ਰ
 ਬੰਡ ਸੁਜਾਗਰਾ ॥ ਭਿਤ ਸਾਥਾ ਜ ਕੁਮਰਾ ॥ ਅਸਤ੍ਰ ਸ
 ਸਤ੍ਰਾ ਬਿਰਾਜਈ ਅਤਿ ਗੁਪਤੁ ਪਉਦਗਾ ॥ ਬੇਸ ਬੇਸ
 ਬੇਨੇਰੇ ਸੁਜਾਜੀ ਤਿਰੇਸ ਅਰੇਸਾ ॥ ਰਾਸਭਾ ਵਧੇਰੇ ਸ
 ਬੈਮਨ ਜੋਤ ਤੰਨ ਨੇਸਾ ॥ ੪੨ ॥ ਬਾਜ ਮੇਧ ਕੈ ਲਗੇ
 ਅਸਥਾ ਤੇ ਹਯਾ ਚੀਨਾ ॥ ਬੋਲਿ ਬੋਲਿ ਅਮੋਲ ਰਿਤੁ ਜ
 ਨ ਮਿਤਿ ਮਿਤ੍ਰ ਪ੍ਰੀਤਾ ॥ ਸੰਗ ਦੀਨ ਸਮੁਹ ਸੈਨਾ ਬਿਮੁਹ
 ਬਿਮੁਹ ਬਨਾਇ ॥ ਜੋਤ ਤੰਨ ਫਿਰੈ ਲੋਗ ਸਿਰਾ ਤਪਤ੍ਰ
 ਫਿਰੈ ॥ ੪੩ ॥ ਜੈਤ ਪਤ੍ਰ ਲਹਿਯੋ ਜਹੰ ਤਹੰ ਸ੍ਰੇਸ੍ਰ ਭੇਸ
 ਭਰਤੁ ਗੋਛ ਮਿਛੈ ॥ ਰਿਭ ਜੇਨੇਰੇ ਸੁਰਛ ਰਿਸ ਸਤ੍ਰ ਕੁਰਗਾ ॥
 ਰਹਿਤ ਮਿਸਨ ਹੁਸੁ ਗਤਿ ਯਨ ਭੇਸੁ ਸੁਧਾ ਗਿਆ ॥ ਭਾਜੇ ਭਾ
 ਜਿ ਚਲੇ ਜਹੰ ਤਹੰ ਪੁਤ੍ਰ ਮਿਤ੍ਰ ਬਿਸਾਮਿ ॥ ੪੪ ॥ ਗਾਜਿਗਾ
 ਜਿਗੇਗਾ ਵਧਰਾ ॥ ਜਿਭਾ ਜਿਸ ਭੀਗਾ ॥ ਸਾਜ ਬਾਜ ਤੇ

ਭਜੈ ਚਿਸੰਤੰਭੀਰ ਅਧੀਗਾ ਸੁਰਬੀਰ ਗੰਜੇ ਜੰਤੰ
 ਹੰਸ ਸਤ ਅਸਤ ਨਚਾਇ ॥ ਜੀਤਿ ਜੀਤਿ ਲਏ ਸੁਦ
 ਸਨੁ ਜੈਤ ਪੰਡਿਗਇ ॥ ੪੫ ॥ ਜੀਤਿ ਪੁਰਬ ਪੰਛਿ ਮੈ
 ਰੁਲੀ ਨਦ ਛਿਨ ਜਾਇ ॥ ਤਾਕਿ ਬਾਜ ਚਲਿ ਮੈਤ ਹੰਜ
 ਚੈਠ ਬੇਮੁਨਿ ਗਇ ॥ ਪਿਆਨ ਮੰਧਿ ਹੁਤ ਮਹਾਮੁਨਿ ਸ
 ਜਬ ਜਨਦੇਖਾ ॥ ਪ੍ਰਿਸਟਿ ਪੰਛ ਖੇਰੰਭ ਮੰਧਿ ਜਾਨਿ
 ਰਖਭੇਖਾ ॥ ੪੬ ॥ ਚੌਕਿ ਚਿਤ ਹੋਸੈ ਬੈਠ ਖੇਰੰਭ ਨੇਨ
 ਬਾਜਾ ਖੋਜਿ ਖੋਜਿ ਖਕੈ ਸਭੈ ਦਿਸ ਚਾਹਿ ਰਹੁ ਸੁਦ
 ਜਾਜਾਨਿ ਪਿਆਰ ਗਯੋ ਤੁਰੰਗ ਮਕੀਨ ਚਿਤ ਬਿਚਰ
 ਸੁਰਗ ਖਤ ਖੁਰੈ ਲਗੇ ਨਧੀਰ ਬੀਰ ਅਪਾਰ ॥ ੪੭ ॥
 ਬੈਰਿ ਬੈਰਿ ਅਖੈ ਪ੍ਰਿਥੀ ਫੁਲੈ ਪਯੋਧ ਅਨੰਤਾ ਭੋ
 ਭੰਛਿ ਗਏ ਸਬੈ ਮੁਖੀ ਮਤਿ ਕਾਰੁ ਤਿਵੰਤਾ ॥ ਸੁਰਗ
 ਖਤ ਖੁਰੈ ਲਗੇ ਰਿਸੈ ਬੈਰਿ ਰਛਿਨ ਸੁਰਬਾਜੀਤਿ
 ਜੀਤਿ ਪੁਰਬ ਕੋ ਚਲੇ ਅਤਿ ਠਾਨਿਕੈ ਜੀਅ ਗਰਬਾ
 ॥ ੪੮ ॥ ਬੈਰਿ ਰਛਿਨ ਕੀਰਿ ਸਾਪੁਨਿ ਬੈਰਿ ਪੁਰਬ ਰਿ
 ਸਨਾ ॥ ਤਾਕਿ ਪੰਛਿ ਮਕੈ ਚਲੇ ਰਸ ਚਾਹਿ ਰਹੁ ਨਿਧ
 ਨਾਪੈ ਠਿਠੁੰਤਰਿ ਸਾਜੈ ਬੈਰੈ ਲਗੇ ਸਬੰਠਾ ਅੰ
 ਐਰੰਠੈ ਪਸੁ ਕਲਿਕਾ ਲਠੀ ਐਰੰਠ ॥ ੪੯ ॥ ਬੈਰਿ ਕੈ
 ਹੁਤੰਤਿ ਪ੍ਰਿਥੀ ਪੁਜਾ ਅਰਪਿ ਸਨਾ ॥ ਅਤਿ ਭੁਤੇ ਕੀ
 ਲੋਕਿ ਯਾਮੁਨਿ ਬੈਠ ਸੰਜੁਤ ਪਿਆਨਾ ॥ ਪ੍ਰਿਸਟ ਪੰਛ ਬੈ
 ਲੋਕਿ ਬਾਜ ਸਮਾਜੁ ਪਾਪ ਅਨੁਪਾ ॥ ਲਾਤ ਭੇਮੁਨਿ ਮ

ਭਿਯੋਅਤਿਗਰਬਕੈਸੁਤਭੁਪ॥੫੦॥ਪਿਆਨਛੁਟਤ
 ਬੈਸੁਨੀਵਿਗਛੁਲਸਾਲਕਰਲਾ॥ਭੰਤਿਭੰਤਿਨ
 ਸੋਭਿਯੋਜਨੁਸਿਧੁਅੰਗਬਿਸਾਲਾ॥ਭਸਮਭੁਤਭੇ
 ਸਭੈਨਿਪਲੰਛਪੁੰਡਸੁਸੈਨਾ॥ਬਜਰਜਸੁਸੰਪਦਾ
 ਜੁਤਅਸਤ੍ਰਸਸਤ੍ਰਸਜੈਨਾ॥੫੧॥ਮਧੁਭੰਡੰਗਾ॥੫੨॥
 ਪੁਸ਼ਾ॥੫੩॥ਭੇਭਸਮਭੁਤਾ॥ਨਿਪਸਰਬਪੁਤਾ॥ਜੁਤ
 ਸੁਭਟਮੈਨਾਸੁੰਦਰਸੁਬੈਨ॥੫੪॥ਸੋਭਾਅਪਗਾਸੁੰ
 ਦਰਕਮਗਾਜਬਜੇਸਰਬਾ॥ਤਬਤਜਗਰਬ॥੫੫॥
 ਬਹੁਅਜਨਾਸੋਭਾਮਹਨਾ॥ਰਸਚਰਿਵੰਤਾ॥ਸੁਰ
 ਦੁਰੰਤ॥੫੬॥ਜਗਿਭਜੇਬੀਗਾਉਚਿਤਅਧੀਗਾ॥ਦਿਨੈ
 ਸਰੇਸਾਜਹਸਗਰੇਸ॥੫੭॥ਲਹਿਸਗਰਬੀਗਾਭ
 ਜੇਅਧੀਗਾਪੁਛੈਸਰੇਸਾ॥ਪੁਤਨਸੁਬੈਸਾ॥੫੮॥ਕਰਿਜੋ
 ਰਿਸਰਬਾ॥ਭਟਫੋਰਿਗਰਬਾ॥ਉਚੈਬੈਨਾਜਲਚੁਅ
 ਤਨੈਨਾ॥੫੯॥ਭੁਅਫੋਰਿਬਾਜਾ॥ਜਿਟਿਸਰਬਾਜਾਸ
 ਰਸੰਗਲੀਨਾ॥ਨਿਪਬਰਪ੍ਰਬੀਨਾ॥੬੦॥ਤਯਗਯੋਪਿਆ
 ਗਾਤਬਸੁਤਉਦਗਾ॥ਭੁਅਖੇਰਿਸਰਬਾ॥ਅਤਿਬਾਢਿ
 ਗਰਬਾ॥੬੧॥ਤਹੰਮੁਨਿਅਪਗਾਗੁਨਗਨਉਦਗਾ॥ਲਾਖ
 ਮਾਪਿਯਿਆਨਾ॥ਮੁਨਿਮਨਮਹਨਾ॥੬੨॥ਵੁਪੁੰਡਕੋਧਾ॥
 ਲੈਸੰਗੋਜਪਾਲਤੰਪ੍ਰਗਾਕਿਅਗਿਖਿਅਪਗਾ॥੬੩॥
 ਬਚਭੁਟਪਿਆਨਾ॥ਮੁਨਿਮਨਮਹੰਨਾ॥ਨਿਕਸੀਸੁਜੁਲ
 ਗਾਰਵਬਿਸਾਲਾ॥੬੪॥ਤਹੰਜਗੇਪੁਤਾ॥ਕਹਿਐਸੰਤੁਤ

॥ ਸੈਨ ਸਮੇਤਾ ਬਾਚਨ ਏਕ ॥ ੬੩ ॥ ਸੁਨਿ ਪੁੰਤਨ ਸਾ
 ਭੈ ਪੁਰ ਉਰ ਸਾ ਜਹੰਤਹੰ ਸੁਲੇਗਾ ਬੈਠੇ ਸਮੇਗਾ ॥
 ॥ ਸਿਵੀ ਸਮਝਿ ਬੈਨਾ ਜਲ ਥੰਭਿ ਨੈਨਾ ਕਠਿ ਪੀਸਾ
 ਚਿੱਤਾ ਮੁਨਿ ਮਨ ਪਵਿੰਤ ॥ ੬੪ ॥ ਤਿਨੀ ਮੁਤ ਕਕਰ ਮ
 ॥ ਨਿਪ ਕਰ ਮਧਮਾ ਬਹੁ ਬੇਰਗੀਤਾ ਕਿਨੀ ਸਪ੍ਰੀਤਿ
 ॥ ੬੫ ॥ ਨਿਪ ਪੁੰਤ ਸੇਕਾ ਗਿਯੋ ਸੁਗਲੇ ਕਾ ਨਿਪ ਭੋ
 ਸੋਜੋ ਨਾ ਕਥਿ ਸਕੈ ਕੋਨ ॥ ੬੬ ॥ ੧੩੬ ॥ ਅਛੁ ਜੋ
 ਤੇ ਪ੍ਰਿਥੁ ਤਖਤ ਥਤ ਥਾ ਸਾਗਰ ਜਸ ਮਪਤ ॥

ਮਧੁਤ ਰਵੀਰਾ ਪੁਨਿ ਭਿਯੋ ਜੁਤਾ ਸੇਭ ਅਭੰਤਾ
 ਰਸ ਚਰਿਵੰਤਾ ਸੇਭ ਸੁਭੰਤਾ ॥ ੧ ॥ ਸੁੰਦਰ ਸੁਨੈ ਨਾਜ
 ਨਰੁਪ ਮੈਨਾ ਸੇਭ ਅਪਗਾ ਸੇਭ ਤ ਸੁਧਗਾ ॥ ੨ ॥ ਸੁੰਦਰ
 ਸੁਧਾ ਸੇਭੰਤ ਭੁਪਾ ਰਸ ਚਰਿਵੰਤਾ ਅਭ ਅਭੰ
 ਤਾ ॥ ੩ ॥ ਗਨਗੁਨ ਅਪਗਾ ਸੁੰਦਰ ਉਰਗਾ ਰਸ ਚਰਿਵੰ
 ਤਾ ਸੇਭ ਸੁਭੰਤਾ ॥ ੪ ॥ ਪਨਗੁਨ ਪ੍ਰਥੀਨਾ ਪੁਭੁਕੇ ਅਪ
 ਨਾ ਸੇਭ ਅਪਗਾ ਸੁੰਦਰ ਕੁਮਗਾ ॥ ੫ ॥ ਸਾਸਤਰਿ ਮਸੁ
 ਧਾ ਕ੍ਰਿਪੀ ਸੁਜੋਧਾ ਨਿਪ ਭੋਯੋ ਬੇਨਾ ਜਨੁ ਕਮਧੇਨੁ
 ॥ ਭੁਨੀ ਸਖੰਗਾ ਜੋਧ ਅਭੰਗਾ ਖੜੀ ਅਖੰਗਾ ਕ੍ਰਿਪੀ ਪੁ
 ਚੰਗਾ ॥ ੬ ॥ ਸੁੰਦਰ ਕਲਾ ਕਾਢੀ ਕੁਗੁਲਾ ਸਮਤੋ ਜਤਿ
 ਨਾ ਜੁਲਾ ਸਮਾਨਾ ॥ ੭ ॥ ਜਬ ਜੁਗਤ ਜੰਗਾਨ ਹਿਮੁਗਤ
 ਅੰਗਾ ਅਭਿਭਜਤ ਨੇਕਾਨ ਹਿਟਿ ਕਤ ਏਕਾ ॥ ੮ ॥ ਥਕ

ਸਤਨਾਕਿਪਤਰਿਸਨਾਮਿਤਮਵਸਾਭੁਜਤਉ
 ਰਾਸਾਸਾਭੁਜਤਉਥੀਗੁਤੰਤਰਤੀਗਾਤੰਤਰਤ
 ਦੇਸਾਨਿਪਮਨਿਨੇਸਾ॥੧੧॥ਚੰਚਕਤਚੰਚਾਪੰਧਕ
 ਤਇਰਾਫਨਿਗਨਫਟੰਤਾਭੁਅਪਰਭਜਤ॥੧੨॥ਸੁ
 ਜਾਭੰਦਾਤਪਸਾਦਿ॥ਜਸਠੰਠੰਗਸੇਭੰਸੁਨਿਯੋ॥
 ਅਗਿਥੈਰਸੀਸਸੇਭੰਪੁਨਿਯੋ॥ਜਗਜਗਿਯਸਾਜਭ
 ਲੇਕਗੋਰੁਖਪੁੰਜਰੀਨਨਕੇਯੋ॥੧੩॥ਪੁਨਿਥੈਨੁਰਾਜ
 ਮੇਸਭਿਯੋ॥ਜਿਨਠੰਡਕੁਨਤੋਲਯੋ॥ਜਿਯਭੰਤਿ
 ਭੰਤਿਸੁਖੀਨਗਾ॥ਅਤਿਗਰਬਸਰਬਛਟਿਯੋਪਰ॥੧੪॥
 ਜਿਯਜੰਤਸਚਰਿਖਤਸੁਖੀ॥ਤਗਵਿਸਦਿਅ
 ਵਤਨੰਦੁਖੀ॥ਸਬੋਠੰਠੰਗਪ੍ਰਥੀਥਸੀ॥ਜਨੁਭੁਮਿ
 ਰਾਸਿਗੀਲਸੀ॥੧੫॥ਇਤੰਤੰਤਿਗਜਕਮਾਇਕੋਸੁ
 ਖਰੇਸਮਰਬਥਸਾਇਕੋ॥ਬਹੁਰੇਖਰੀਨਨਕੇਯੋ॥
 ਸੁਨਿਥਾਕੇਤਰੇਵਸਮਸਤਭੋ॥੧੬॥ਬਹੁਰਾਜਸਾਜ
 ਕਮਾਇਕੋ॥ਸਿਰਅਤਪੰਡਫਿਰਾਇਕੋ॥ਪੁਨਿਜੋਤਿਜੋ
 ਭਿਥੈਥੈਮਿਲੀ॥ਅਗਿਥੈਨੁਥੈਨੁਮਰਬਲੀ॥੧੭॥
 ਅਥਿਕਰੁਪੁਜਿਤੋਭਏ॥ਕਰਿਗਜਅੰਤਸਥੈਗਏ
 ਕਥਿਕੋਨਨਮਤਿਨੈਗੈ॥ਸਕੇਤਕਏਤੰਤੰਭਨੈ॥੧੮॥
 ਜੇਤਿਕੁਪੁਭਏਅਵਨੀਪਗਾਨਮਸਕੈਤਿਨਕੇਕਥਿ

ਕੇਪਗਨਮਜਥਮਤਿਭਖਿਸੁਨਉ॥ ਚਿਤਤਉ
 ਪਨੇਡਧਉ॥ **॥** ਥੇਨੁਗਏਜਗਤੋਨਿਪਤਕਗਿ॥
 ਨਮਪੰਤਰਏਬਸੁਪਧਗਾਬਾਸਵਲੋਕਗਏ
 ਸੁਹੁਲਾਸਵਾਉਠਿਰਏਅਧਾਸਨਚਾਸਵ
 ॥ ਸੋਭਹਿਯੇਤਬਮਾਨਮਹੰਧਗਾਹੰਕਿਗਹਿਯੋਕ
 ਰਖੰਗਭਖੰਕਗਮਾਨਲਗਜਬੈਗਿਸਿਏਤਹਿ
 ਬਹੰਗਹਿਤਤਕਲਵਿਜੰਤਹਿ॥ **॥** ਨਾਸਕੋਗਿ
 ਨਿਬਾਸਵਕੋਨਿਪਾਅਸਨਅਧਰਯੇਤਹਿ
 ਬ੍ਰਤਾਹਿਲਵਨਾਮਮਹੁਸੁਭੁਧਗਾਤਹਿਨਮਹਿ
 ਸਕੇਤੁਮਕਿਯੋਕਗਿ॥ **॥** ਜੰਤੁਮਤਹਿਸੰਘਾਭਿਚ
 ਅਵੈ॥ ਤੰਤੁਮਇਤੁਸੰਘਾਸਨਪਵੈ॥ ਐਸੇਕੈ
 ਅਧਸਿੰਘਾਸਨਬੈਗੈ॥ ਸਾਚਕੋਪਗਨੰਕਨ
 ਠੈ॥ **ਪਾਅਮਤੁਕੰਗਾਤੁਪਮਾ**॥ ਸੁਧਾਸਭੈਸ
 ਸਤਲੈਕੈਤਹੰਕੈ॥ ਮਥੁਗਮੰਡਲੀਮੰਦਨੈਬੈਓ
 ਕੈ॥ ਮਹਗਰਬਕੈਕੈਮਹਮੰਦਬੁਧੀ॥ ਮਹਜੋਕੈ
 ਕੈਰਲੰਪਮਕੁਧੀ॥ **॥** ਮਹਧੋਕੈਕੈਧਨੰਕੀਪ
 ਦਜਿਯੋ॥ ਸੁਧਾਸਟੰਬਿਜੁਲੀਕੀਛਟਤਿਯੋ॥
 ਸੁਨੇਸਭਚਦਨੈਸੁਸਾਮੁਹਧਏ॥ ਮਹਕੋਪਕੈਕੈਸੁ
 ਬਾਜੀਨਚਏ॥ **॥** ਤੰਦਕੰਦੰਦੰ॥ **॥** ਤੰਦਕੰਦੰਦੰ॥
 ਬਏਕਕੀਏਂਬਿਨੁਯੰਨਟੈ॥ ਰਿਉਦਤਪੀਸਿਧੰਕਗਿ
 ਪਗੈ॥ ਜਬਲੈਨਸੁਨੰਲਵਖੇਤਮਗਾਤਬਲੈਨਲ

ਬੰਨਬ'ਜਟਗ॥੮॥ਅਬ'ਹੀਰਨਏਕਕੀਏਕਕੈਗੋ॥
 ਬਿਨੁਏਕਕੀਏਤਹੰਤੋਨਟੈ॥ਬਹੁਸ'ਲਸਿਲਤ
 ਲਾਬਿਛਕੁਟੋਟਾਰੁਪੁੰਓਜਬੈਰਨਪੀਸੁਟੇ॥੯॥ਕੁ
 ਪਿਕੈਲਵਪਾਨਤਿਸੁਲਲਯੋ॥ਸਿਰਧ'ਤਯਮਾਨਤੁ
 ਖੰਡਕਿਯੋ॥ਬਹੁਜੁਥਪਜੁਥਨਸੈਨਭਜੀ॥ਨਉਚਾ
 ਇਸਕੈਸਿਰਧੈਸੋਲਜੀ॥੧੦॥ਘਨਜੈਸੇਭਜੇਘਨ
 ਘਾਇਲੁਤੈ॥ਬਰਖਜੀਮਿਸੈਨਤਧਰੁਧੈ॥ਸੁਭਮਾ
 ਨਮਹੀਪਤਿਛੇਤਹਿਰੈ॥ਸਬਹੀਰਲਭਜਿਚਲਾ
 ਜਿਯਲੈ॥੧੧॥ਇਕਘੁਮਤਘਾਇਲਸੀਸਛੁਟੇ॥ਇ
 ਕੋਸੈਨਚੁਚੁਵਤਕੇਸਛੁਟੋਗਨਮਾਧਿਕੈਮਾਨਤਿਸੁ
 ਲਲਯੋ॥ਭਟਭੰਤਿਹਿਭੰਤਿਭਜਾਇਰਏ॥੧੨॥੧੬੯
 ॥ਅਯੁ॥ ਇਤਿਮਾਨਹਾਤਰਜਸਮਪਤੀ॥

ਤੰਦਕਲੰਦਾਤੁਪਸਾ॥ਗੋਮੰਜ

ਬਮਨਮਹੀਪਤਿਯੋ॥ਤਬਅਨਿਰਿਲੀਪੰਰਿਲੀ
 ਸਭਯੋ॥ਬਹੁਭੰਤਿਨਰਨਵਦੀਤਰਲੋ॥ਸਬੋਠੰ
 ਸਬੈਓਠਿਧਮਪਲੋ॥੧੩॥ਚੰਪੜੀ॥ਜਬਨਿਪਹਨ
 ਮਨਪਤ'ਬਗ॥ਸਿਵਤਿਸੁਲਕਧਰਿਲਵਨ'ਸਰ
 ਭਯੋਰਿਲੀਪਜਗਤਕਰ'ਜਾ॥ਭੰਤਿਭੰਤਿਜਿਹੰਗ
 ਬਿਗਜਾ॥੧੪॥ਮਹਾਥੀਅਹੁਮਹਾਨਿਪਗਾਕਨਕਅਵ
 ਇਸੰਚੇਜਨੁਯਗਾ॥ਅਤਿਸੁੰਦਰਜਨੁਮਰਨਸੁਰੂਪਾ॥
 ਜਨੁਕਬਨਿਯੋਪਕੋਰੁਪਾ॥੩॥ਬਹੁਬਿਧਿਕਰੋਜੰਘੀਖ

ਬਿਸਤਾ ॥ ਬੇਧਵਤੋਂ ਮਦਨਮਖਸਰਾਧਰਮ
 ਧੁਮਜਤਤੰ ਬੇਰਾਜੋਂ ਏਵਤੀ ਨਿਗਿਖਦੁਤਲਾ
 ਜੈ ॥ ੪ ॥ ਪਰਾਪਗਜੋਗੋਮਖੰਭਕਦੰਗਾ ਧਰਾਧਰ
 ਅੰਨਸਲਕਰਛਾਡਾ ॥ ਭੁਖਨੰਗਜੋਆਵਤਕੋਈ
 ॥ ਤਤਛਿਨਇਛਪੁਰਾਵਤਸੋਈ ॥ ੫ ॥ ਜੋਜਿਹੰਮੁਖ
 ਮੰਗਤਿਹੰਪਵਾ ॥ ਬਿਮੁਖਅਸਫਿਰਿਭਿਛੁਕਨ
 ਆਵਾਧੰਮਧੰਮਧੁਜਧਰਮਬਧਾਈ ॥ ਧਰਮਾਵ
 ਤੀਨਿਗਿਖਮੁਰਛਾਈ ॥ ੬ ॥ ਮੁਰਖਕੋਉਹੇਨਹਿਪਾ
 ਵਾ ॥ ਬਰਬੁਛਸਭਸੋਧਿਪੜਵਾ ॥ ਧਰਾਧਰ
 ਤਭਈਹਰਿਸੇਵਾ ॥ ਜਤੰਤਹੰਮਾਨਿਸਭੈਗੁਰੇਵ
 ॥ ੭ ॥ ਇਹੰਬਿਧਿਗਜਰਿਲੀਪਬੋਡਕਗੀਮਹਰਬੀ
 ਅਹੁਮਹਧਨੁਰਧਗੀ ॥ ਕੋਕਸਸਤ੍ਰਸਿਮ੍ਹਤਸੁਰਗੀ
 ਯਾਨਾਂਜੋਤਿਵੰਤਰਸਚਰਿਨਿਧਨਾਂ ॥ ੮ ॥ ਮਹਕਰ
 ਮਛੀਮਹਸੁਜਨੂੰ ॥ ਮਹੋਜੋਤਿਰਸਚਰਿਨਿਧਨੂੰ ॥
 ਅਤਿਸੁਪਅਹੁਅਮਿਤਪ੍ਰਭਾਸਾ ॥ ਮਹਾਮਾਨਾ
 ਹੁਮਹਉਦਾਸਾ ॥ ੯ ॥ ਬੇਦਅੰਗਾਹੁਸਸਤ੍ਰਪ੍ਰਬੀ
 ਨਾਂ ॥ ਧਨੁਰਬੇਰਪ੍ਰਭੁਕੋਰਸਲੀਨਾਂ ॥ ਖੜਗਨਈਸੁ
 ਰਧੁਨਿਅਤੁਲਬਲਾ ॥ ਅਰਿਅਨੇਕਜੀਤੋਜੋ
 ਨਰਲਾਮਲਾ ॥ ੧੦ ॥ ਅਤਿਬਲਿਸਟਅਸਿਤੋਜਪ੍ਰ
 ਚੰਗੀਅਰਿਅਨੇਕਜਿਨਸਾਏਰੰਡੀ ॥ ਖੰਡਅਖੰ
 ਭਜੀਤਿਬਡਾਜਾ ॥ ਆਨਿਸੁਮੈਨਨਅਪੁਬਿਰਜ

॥ १ ॥ ਦੇਸ ਬਿਦੇਸ ਅਧਿਕ ਤਿਹੰਜੀਤਾ ਜਹੰਤ
 ਚਲੀ ਗੰਜ ਕੀ ਨੀਤਾ ॥ ਭੀਤ ਭੀਤਿ ਸਿਰ ਛੱਡ ਬਿਰਾ
 ਜਾ ਤਜਿ ਚਲ ਪਇਲਾ ਗੋਬਤ ਹਾਜਾ ॥ ੧੨ ॥ ਜਹੰਤਹੰ
 ਰੇਤ ਪਰਮ ਕੀ ਗੀਤਾ ॥ ਕੁਹੰਨ ਪਵਨ ਹੋਤ ਅਨੀਤਾ ॥
 ਵਾਨਿਸ ਨਚਹੰ ਚਕ ਬਜਾ ॥ ਕਰ ਲਕੁ ਬੇਰ ਬੇਟੁ
 ਬਲਿਲਾਜਾ ॥ ੧੩ ॥ ਭੀਤ ਭੀਤਿ ਤਨਾ ਜਕਮਾਈ
 ॥ ਅਸਮੁੰਦ ਲੋਢੀ ਦੁਹਾਈ ॥ ਜਹੰਤਹੰ ਪਪਕਰ
 ਮਭਿਯੋ ਦੁਗਾ ॥ ਪਰਮ ਕਰਮ ਸਭ ਕਰਤ ਹਜੁਰਾ ॥ ੧੪ ॥
 ॥ ਜਹੰਤਹੰ ਪਪਛਪਾ ਸਭ ਦੇਸਾ ॥ ਪਰਮ ਕਰਮ ਭਿ
 ਠਿਲਾ ਗਿਨੇਸਾ ॥ ਅਸਮੁੰਦ ਲੋਢੀ ਦੁਹਾਈ ॥ ਇ
 ਹੰ ਬਿਧਿ ਕਰੀ ਦਿਲੀਪ ਜਾਈ ॥ ੧੫ ॥ ੧੬ ॥ ਅਨੰਤ
 ਤੇ ਦਿਲੀਪ ਜਾਮਾ ॥ ੧੭ ॥
 ॥ ੧੮ ॥ ਬਹੁ ਗਿਜੇਤਿ ਸੋਜੇਤਿ ਮਿਲਾਨੀ ॥ ਸਭ ਜ
 ਗਐਸ ਕ੍ਰਿਅਾ ਪਚਿਰਨੀ ॥ ਸ੍ਰੀਗਧੁਰਾ ਜਗਾ ਜਗ
 ਬੀਨਾ ॥ ਅਤਪੰਤ ਸਿਰ ਛਰਿਨ ਵੀਨਾ ॥ ੧੯ ॥ ਬਹੁਤ ਭੀ
 ਤਿਕਰਿਜੇ ਗਿਪ੍ਰਕਰਾ ॥ ਦੇਸ ਦੇਸ ਮਹਿ ਪਰਮ ਬਿਥ
 ਗਾਪ ਪੀਕੇਈ ਨੇਰਨ ਹਿਰਾਖਾ ॥ ਛੁਠੈ ਨਕੇਹੁ ਕੁਲਿ
 ਨਭਖਾ ॥ ੨੦ ॥ ਨਿਸਤਾ ਸੁਨਿਸਨਾ ਬਪਛਨਾ ॥ ਦਿਨਕ
 ਰਤਹਿ ਦਿਨਹਿ ਅਨੁਮਾਨਾ ॥ ਬਿਰਨਤਾ ਸੁਬ੍ਰਹਮਕ
 ਸਿਲੇਖਾ ॥ ਦੇਵਨਗੁਪਇੰਦ੍ਰ ਕਰਿ ਦੇਖਾ ॥ ੨੧ ॥ ਬਿਪ੍ਰਨਸ
 ਰਨਬ੍ਰਹਮਪਤਿ ਦੇਖੀ ॥ ਵੈਤਨਗੁਰੁ ਸੁਕ੍ਰਅਵੇਰੇ

ਖੋਲ੍ਹੀ ਗਿਨਤਾ ਸੁਭਾਖੀ ਮਨਾ ਜੋ ਗਿਨੁ ਪਰਮਤੁ
 ਤਪਹਿ ਚਨਾ ॥੪॥ ਬਾਲਨ ਬਾਲੁ ਪਰਮਵੇਖਿ
 ਜੋ ਗਿਨ ਮਹਾ ਜੋ ਗਕਰਿ ਦੇਖੋ ॥ ਵਤਨ ਮਹਾਰ
 ਨਕਰਿ ਮਨਾ ॥ ਭੋਗਿਨ ਭੋਗਿ ਮੁਪ ਪਹਿ ਚਨ
 ਸੀਨੇ ਆਸਨ ਦੇ ਤੁਪ ਕਰਿ ਜਾਨੋ ॥ ਜੋ ਗਨ ਗੁਰ
 ਗੋਰ ਕਰਿ ਮਨਾ ॥ ਗਮਾਨ ਦੇ ਬੇਰ ਗਨ ਜਾਨਾ ॥

ਚੀਨ ਤਰਕਨ ਪਹਿਲਾ ॥ ਦੇਵਨ ਇੰਦੁ ਪਕਰਿ ਲੇਖਾ ॥ ਵੇਤਨ ਸੁ
 ਕਰ ਜਕਰਿ ਪੇਖਾ ॥ ਜੋ ਚਨ ਜੋ ਚਨ ਜਕਰਿ ਮਨਾ ॥ ਕਿ
 ਨੁਨੁ ਕਿਨੁ ਦੇਵ ਪਹਿ ਚਨਾ ॥੫॥ ਇਸ ਤਿਨ ਕਾ ਮੁਖ
 ਕਰਿ ਦੇਖੋ ॥ ਗਿਨੁ ਪਰਮਤੁ ॥ ਬਿਸੇਖੋ ॥ ਗਜਨ
 ਲਖਾ ॥ ਜਾਪਿ ਕਰੀ ॥ ਜੋ ਗਿਨ ਲਖਾ ॥ ਜੁਗੀ ਸੁਰ
 ਤਰੀ ॥੬॥ ਛੋੜਿਨੁ ਬਡਾ ਛੋੜ ਪਤਿ ਜਾਨਾ ॥ ਅਤਿ
 ਨ ਮਹਾ ਸਸਤੁ ਪਰਮਾਨਾ ॥ ਗਜਨੀ ਤਾ ਸੁਚੰਦ੍ਰ ਕਰਿ ਦੇ
 ਖਾ ॥ ਦਿਨਿ ਘਰ ਕਰਿ ਤਿਹੰ ਦਿਨ ਅਵੇਖਾ ॥੭॥ ਸ
 ਪਨ ਸੀਤੁ ਪਕਰਿ ਜਾਨਿ ਯੋ ॥ ਪਾਵ ਕਤੇ ਜੁਗ ਪਰ
 ਨ ਮਾਨਿ ਯੋ ॥ ਪਰਨੀਤ ਸੁਪਰਾ ਪਰਜਾਨਾ ॥ ਗੰਠੀ ਗੰਠੀ
 ਨਗ ਜਪਹਿ ਚਨਾ ॥੮॥ ਛੋੜਿਨਤਾ ਸੁਛੰਦ੍ਰ ਪਤਿ ਸੁ
 ਭਾ ॥ ਜੋ ਗਿਨ ਮਹਾ ਜੋ ਗਕਰਿ ਬੁਝਾ ॥ ਹਿਮ ਪਰਤ ਸੁਹਿ
 ਮਾ ਲਜਾਨਾ ॥ ਦਿਨ ਕਰ ਅੰਧ ਕਰੁ ਅਨੁਮਾਨ ॥
 ਜਲ ਸੁਪ ਜਲਤਾ ਸੁਪ ਛਨਾ ॥ ਮੇਘ ਨ ਇੰਦ੍ਰ ਦੇ
 ਵਕਰਿ ਮਨਾ ॥ ਬਿਰਨ ਬ੍ਰਹਮ ਮੁਹਤਿ ਕਰਿ ਦੇਖਾ ॥

ਪ੍ਰਨਥਿਅਸਰੂਪਅਵੇਖਾ॥੧੨॥ਲਛਿਮੀਤਸੁ
 ਬਿਸੁਨਕਰਿਮਾਨਿਯੋ॥ਬਾਸਵਦੇਵਬਾਸਵੀਜਾ
 ਨਿਯੋ॥ਸੰਤਨਮੀਤਿਰੂਪਕਰਿਦੇਖਾ॥ਸੰਤਨਕਲਹ
 ਸਰੂਪਬਸੇਖਾ॥੧੩॥ਰੋਗਿਨਤਸੁਐਖਧੀਸੁਣਾ॥
 ਭਾਮਿਨਭੋਗਰੂਪਕਰਿਬੁਝਾ॥ਮੰਤਿਨਮਹਾਮੰਤਿਕਰਿ
 ਜਾਨਾਜਿਗਿਨਪਰਮਤਤੁਪਹਿਚਨਾ॥੧੪॥ਸੋਗਨ
 ਮਹਾਮੇਘਕਰਿਜਾਨਿਯੋ॥ਦਿਨਕਰਚਿਤਚੱਕਵੀ
 ਮਾਨਿਯੋ॥ਚੰਦ੍ਰਸਰੂਪਚੋਕਰਨਬੁਝਾ॥ਸੁਤਿਬੁੰਦ
 ਸੀਪਿਨਕਰਿਸੁਣਾ॥੧੫॥ਮਾਂਸਬਸੰਤਕੋਕਿਲਾਜਾਨ
 ਆਤਿਬੁੰਦਚੰਦ੍ਰਿਕਅਨੁਮਾਨਾ॥ਸਾਧਨਸਿੰਧਿਗੁ
 ਪਕਰਿਦੇਖਾ॥ਗਜਨਮਹਾਗਜਅਵੇਖਾ॥੧੬॥ਦਨ
 ਸਰੂਪਭਿਭੁਕਨਜਾਨਾ॥ਕਲਸਰੂਪਸਤੁਅਨਮਾਨਾ॥
 ਜਾਸਤਸਰੂਪਸਿੰਮ੍ਰਿਤਨਦੇਖਾ॥ਸੰਤਿਅਸਰੂਪਮਾਧ
 ਵਅਵੇਖਾ॥੧੭॥ਸੀਲਸਰੂਪਸਾਧੁਅਨਚੀਨਾ॥
 ਰਿਯਾਲਸਰੂਪਸਦਾਚਿਤਲੀਨਾ॥ਮੇਘਨਮੇਘ
 ਰੂਪਪਹਿਚਾਨਿਯੋ॥ਚੋਗਨਤਸੁਭੋਗਕਰਿਮਾਨਿਯੋ॥
 ਕਾਮਿਨਿਕੇਲੁਰੂਪਕੈਸੁਣਾ॥ਸਾਧਨਸਿੰਧੁਰੂਪਤਿ
 ਰਬੁਝਾ॥ਛਟਿਪਤਿਸਫਟਿਖਰਕੀਮਾਨਾ॥ਅੰਮ੍ਰਿ
 ਤਸਰੂਪਦੇਵਤਨਜਾਨਾ॥੧੮॥ਮਨਿਸਮਾਨਛਨਿਯੋ
 ਕਰਿਸੁਣਾ॥ਪ੍ਰਾਨਿਨਪ੍ਰਾਨਰੂਪਕਰਿਬੁਝਾ॥ਰਘੁਬੀਸਿਨ
 ਰਘੁਗਜਪ੍ਰਮਾਨਿਯੋ॥ਕੇਵਲਕ੍ਰਿਸੁਨਜਾਦਵਨਜਾ

ਨਿਯੋ ॥ ੨੦ ॥ ਬਿਪਤਿ ਹਰਨ ਬਿਪਤਿ ਨੁਕਰਿ ਜਾਨਾ ॥
 ਬਲਿ ਮਹੀ ਪਬਾ ਵਨ ਕਰਿ ਮਨਾ ॥ ਸਿਵ ਸਰੂਪ ਸਿ
 ਵ ਸੰਤ ਨ ਰੇਖਾ ॥ ਚਿਅ ਸਪਰਸਹੁ ਤੇ ਚਿਅ ਬਿਸੇਖ
 ॥ ੨੧ ॥ ਬਿਪ੍ਰਨ ਬੇਰ ਸਰੂਪ ਬਖਾਨਾ ॥ ਛੋੜਿ ਨ ਜੋਧ
 ਰੂਪ ਕਰਿ ਜਾਨਾ ॥ ਜੋ ਨੋ ਜੋ ਨ ਜਿਓ ਭਾਂਤਿ ਬਿਚਾਰਾ ॥ ਭਵ
 ਨੈਕ ਛੈ ਐ ਨ ਨਿਹਾਰਾ ॥ ੨੨ ॥ ਭਾਂਤਿ ਭਾਂਤਿ ਤਨ ਕੀ
 ਨੈ ਗਜਾ ॥ ਰੇ ਸਰੇ ਸਕੇ ਜੀਤਿ ਸਮਾਜਾ ॥ ਭਾਂਤਿ ਭਾਂਤਿ
 ਕੇ ਰੇ ਸਭਿ ਨ ਏ ॥ ਪੈਗ ਪੈਗ ਪਗ ਜਗਿ ਯਕਰਾਏ ॥ ੨੩ ॥
 ਪਗ ਪਗ ਜਗਿ ਯਕਰਾਏ ॥ ਭਗ ਭਗ ਹੋ ਮ
 ਮੰਤ੍ਰ ਕਰਿ ਛਾਡਾ ॥ ਐਸੀ ਪਰਾਨ ਰੇ ਚਿਅ ਤੋ ਕੇਈ ਜਾ
 ਗਿ ਯਕਰਾਏ ॥ ਭਗ ਨ ਹੋਈ ॥ ੨੪ ॥ ਗਵਲੀ ਭਯ
 ਜਗਿ ਯਕਰਾਏ ॥ ਬਹੁ ਮਨ ਬੋਲਿ ਬਿਸੇਖ ਪਗ
 ਪਗਾ ਬਾਜ ਮੇਧ ਬਹੁ ਬਰਨ ਕੀਨੇ ॥ ਭਾਂਤਿ ਭਾਂਤਿ
 ਅਕੇਸ ਲੀਨੇ ॥ ੨੫ ॥ ਗਜਾ ਮੇਧ ਬਹੁ ਕੇਸ ਜਗਿ ਯ
 ਤਿਹਾ ਅਜ ਮੇਧ ਤੋ ਸਕੈ ਗਨ ਨ ਕਿਹਾ ॥ ਗਵਲੀ ਭ
 ਕਰਿ ਬਿਬਿਧਿ ਪ੍ਰਕਾਸਾ ॥ ਪਸੁ ਅਨੇਕ ਮਾਏ ਤਿਓ ਬ
 ਗਾ ॥ ੨੬ ॥ ਗਜਾ ਸੁਇ ਕਰਿ ਬਿਬਿਧਿ ਪ੍ਰਕਾਸਾ ॥ ਦੁਤਿ
 ਇੰਦ੍ਰ ਪੁਰਾਜੁ ਤਗੀ ॥ ਭਾਂਤਿ ਭਾਂਤਿ ਕੇ ਬਿਧ ਵਰਨ
 ਨਾ ॥ ਭਾਂਤਿ ਭਾਂਤਿ ਕੇ ਤੀਰਥਿ ਸਿਨਨਾ ॥ ੨੭ ॥ ਸਰਬ
 ਤੀਰਥ ਪੰਦਰਿ ਬੰਧਾ ॥ ਅਨਛੇਤ੍ਰ ਪਰਪਰ ਮਹਿ
 ਸੰਧਾ ॥ ਆਸਾ ਵੰਤ ਕਹੁ ਕੋਈ ਆਵੈ ॥ ਤਤ ਛਿਨ

ਮੁਖਮੰਗੈਸੋਪਾਵੈ॥੨੮॥ ਭੁਖਨੰਗੋਕੇਈਗੈਨਪਾ
 ਵੈ॥ ਭੁਖਤਿਤ੍ਵੈਕੈਰੋਕਸਿਪਾਵੈ॥ ਬਹੁਮਿਰਨਕਹੰਕ
 ਰਨਪਸਰਾ॥ ਏਕਬਰਮਧੁਜਾਹਿਨਿਰਗਾ॥੨੯॥ ਸ੍ਵਰ
 ਨਰਨਰੈਬਿਬਿਪਿਪ੍ਰਕਾਸਾਰੁਕਮਰਨਪੈਅਤਨਹਿਪਾ
 ਗਾਸਾਜਿਬਾਜਬਹੁਦੀਨੇਸਾਜਾਜਨੁਸਭਕਰੋਕਰਮਧੁ
 ਰਜਾ॥੩੦॥ ਹਸਤਿਦਨਅਰੁਭਿਸਦਨਦਨਾਗਉਦਨ
 ਬਿਪਦਤਇਸਨਨਾ॥ ਹੀਰਚੀਰਕੇਦਨਮਪਗਾਮੇਹਿ
 ਸਭੈਮਹਿਮੰਡਲਡਗਾ॥੩੧॥ ਬਜੀਰੇਤਗਜਨਕੇਦ
 ਨਾਭੀਤਿਭੀਤਿਦੀਨਨਸੰਨਮੰਨਾ॥ ਦੁਖਭੁਖਕਾਰੁਨ
 ਸੰਤਵੈ॥ ਜੋਮੁਖਮੰਗਿਵਹੈਸੋਪਾਵੈ॥੩੨॥ ਦਾਨਸੀ
 ਲੋਕੇਜਨੁਪਹਗਾ॥ ਦਯਾਸਿਧੁਰਧੁਰਜਭੁਆਗਾਸ੍ਰੀ
 ਰਮਹਧਨੁਖਧਰਾਛਾਜਨੁਅਲਿਪਨਾਚਕਾ
 ਛਤਨਕਾਛਾ॥੩੩॥ ਨਿਤਿਉਠਿਕਰਤਰੇਵਿਕੀਪੁਜਾ
 ਯਯੁਲਗੁਲਾਬਸੇਵਤੀਕੁਜਾ॥ ਚਰਨਕਮਲਨਿਤ
 ਸੀਸਲਗਾਵੈ॥ ਪੁਜਨਨਿਤਚੰਡਿਕਾਵੈ॥੩੪॥
 ਪਰਮਗੀਤਿਸਬਰੇਸਚਲਾਈ॥ ਜੌ੩ਤੌ੩ਸਬਬਸੀ
 ਲੁਗਈ॥ ਭੁਖਨੰਗੋਕਉਕਹੀਨਰੇਖਾ॥ ਉਚਨੀਚਸ
 ਭਧਨੀਬਿਸੇਖਾ॥੩੫॥ ਜਹੰਤਹੰਧੁਜਾਧਰਮਛਹਰੀ
 ਚੋਗਰਨਹਿਰੇਤਰਿਖਈ॥ ਜਹੰਤਹੰਧਰਚੋਰਚੁਨਿ
 ਮਗਾਏਕਰੇਸਕੁੰਹੈਨਪਗਾ॥੩੬॥ ਸਾਧਓਰਕੋਈ
 ਹਿਸਦਿਨਰੇਖਾ॥ ਐਸਾਜਰਧੁਰਜਬਿਸੇਖਾਚੋਰ

ਰਿਸਾ ਚੱਕਰ ਫੌਰ ਵੈ॥ ਪਾਪਿਨ ਕਾਟਿ ਮੁੰਡ ਫਿਰਿ ਆ
 ਵੈ॥ ੩੧॥ ਗਾਇ ਸਿੰਘ ਕਹੰਦੁ ਪਾਪਿ ਅਵੈ॥ ਸਿੰਘ ਗ
 ਊਕਹੰਦੁ ਸਚਾ ਵੈ॥ ਚੋਰ ਕਰਤ ਪਨ ਕੀ ਰਖਵੈ॥
 ਤਾ ਸਮਾਧਿ ਕੋਈ ਨ ਬਨ ਡਗਾ॥ ੩੨॥ ਨਾਹਿ ਪੁਰਖ ਸੇਵ
 ਤ ਇਕ ਸੇਜਾ॥ ਹਥ ਪਸਾਰੈ ਨ ਸੰਕਤ ਲੇਜਾ॥ ਅਗਨ
 ਘਿਤ ਇਕੋ ਠੋਰ ਖਾਏ॥ ਰਾਜ ਤਾ ਸਤੋਂ ਚਰੈ ਨ ਪਾਏ॥ ੩੩॥
 ਚੋਰ ਸਾਧ ਇਕ ਸੰਗ ਸਿਧੈ ਗੈ॥ ਤਾ ਸਤ ਸਤ ਕਰ ਕੋਈ
 ਨ ਡਗੈ॥ ਗਾਇ ਸਿੰਘ ਇਕ ਬੇਤ ਫਿਰੀ॥ ਹਥ ਚਲ
 ਇਸ ਕੈ ਕੋਊ ਨ ਹੀ॥ ੩੪॥ ਇਹੰ ਬਿਧਿ ਪਰਾਜ ਕੋ ਰੋਗ ਪੁਰ
 ਜਾ॥ ਦਾਨ ਨਿਸਾਨ ਚੁੰਚ ਕ ਬਾਜਾ॥ ਚੋਰੋ ਰਿਸਾ ਚੈ
 ਠਾਥ ਵੇਗਾ॥ ਮਹਾ ਬੀਰ ਅਰੁ ਗੁਪੁਤਿ ਅਗੈ॥ ੩੫॥ ਬੀਰ
 ਸਤ ਸ੍ਰਬ ਰਖ ਪ੍ਰਮਾਨਾ॥ ਰਾਜ ਕਰਾ ਦਸ ਚਾਹਿ ਨਿਧਨ
 ॥ ਭੰਤਿ ਅਨੇਕ ਕਰੇ ਤਿਨ ਧਰਮਾ॥ ਅੰਗਨ ਸਕੈ ਅੰਸ
 ਕਰਿ ਕਰਮਾ॥ ੩੬॥ ਪਾਧਰਾ ਚਰਾ॥ ਤੁਧ ਮਾਰੇ ਇਹੰ
 ਭੰਤਿ ਰਾਜ ਰਾਜਾ ਜਕੀਨਾ॥ ਗਜ ਸਾਜਿ ਬਾਜਰੀ ਨ
 ਨਦੀਨਾ॥ ਨਿਪ ਜੀਤਿ ਜੀਤਿ ਲਿਨੇ ਅਪਗਾ ਕਰਿ ਖੰਡ
 ਖੰਡ ਮੰਡ ਗੜ੍ਹ ਵਗਾ॥ ੩੭॥ ੨੨੧॥ ੨੨੨॥ ੨੨੩॥
 ੨੨੪॥ ਜਮ ਮਧੁ ਤੀ॥ ਪਾਧਰਾ ਚਰਾ॥
 ਪੁਨਿ ਭਏ ਰਾਜ ਅਜਰਾ ਜਬੀਗਾ॥ ਜਿਨ ਭੰਤਿ ਭੰਤਿ
 ਜੀਤੇ ਸਧੀਗਾ॥ ਕਿਨੈ ਖਰਾਬ ਖਨੇ ਖਵਾਸਾ॥ ਜੀਤੇ ਮ
 ਹੀ ਪਤੋ ਮੇਵਾ ਸਾ॥ ੧॥ ਜੀਤੇ ਅਜੀਤ ਮੁੰਡੇ ਅਮੁੰਡਾ

ਖੰਡੇ ਅਖੰਡ ਕਿਨੇ ਘਮੰਗਾਰ ਸਚਰਿ ਚਰੁ ਬਿਰਿ
 ਭਾਨਿਧਨਾ ਅਜਰ ਜਰ ਜਰ ਜਾ ਮਹਨਾ ॥੨॥ ਸੁਰ
 ਸੁਬ ਯੁਜੋ ਪ੍ਰਚੰਗਾ ਸੁਤ ਸਰਬ ਸਾਸਤ ਬਿਰਿਯ
 ਉਰੰਗਾ ਮਨੀ ਮਹਨ ਸੈਰ ਸਰੁ ਪਾ ਅਵਲੇ ਕਿਜਾ
 ਸੁਲ ਜੰਤੁ ਭੁਪਾ ॥੩॥ ਰਾਜ ਨਰ ਜਰ ਜਾ ਧਿਰ ਜਾ ਗਿਰ
 ਰੇਸ ਜਸੰ ਪਤਿ ਸੁਸਾ ਜਾ ਅਵਲੇ ਕਿਰੁ ਪਗੀਤਨ
 ਗਿਸੁਤ ਨ ਸੀਲ ਬਿਰਿਯ ਉਰੰਗਾ ॥੪॥ ਜੋ ਕਹੈ ਕਥਾ
 ਬਛੰਤ ਗ੍ਰੰਥਾ ਸੁਨਿ ਲੇਹੁ ਮਿਤ੍ਰ ਸੰਧੇ ਪਕੰਥਾ ਬੈਰਥ
 ਰੇਸਾ ਜਾ ਸੁਬ ਗੁਰੰ ਪਾਵਤੀ ਸੁਗਿਰ ਨ ਰਿਤਹੁ ॥੫॥
 ਤਿਹੰ ਜਈ ਏਕ ਕੰਨਿਯਾ ਅਪਗਾ ਤਿਹੰ ਮਤੀ ਇੰਨ
 ਮਾ ਸੁਪਗਾ ਜਬ ਭਈ ਜੋਗਿਯ ਬਰੇ ਕੁਮਾਗਿ ਤਬ
 ਕੀਨ ਬੈਠਿ ਰਾਜਾ ਬਿਚਰੰਗਾ ॥੬॥ ਲਿਨੇ ਬੁਲਾਇ ਨਿਪਸ
 ਰਬਰੇ ਸਾਧਏ ਸੁਬਹੁ ਲੈਰਲ ਅਸੇ ਸਾਧੁ ਮੁਖਤ
 ਈਅ ਨਿਸਰ ਸੁਤੀ ਆਪਾ ਜਿਹੰ ਜਪਤ ਲੇਗਾ ਮਿਲਿ
 ਸਰਬ ਜਾਪਾ ॥੭॥ ਤਬਰੇ ਸਰੇ ਸਕੇ ਭੁਪਾ ਨਾ ਕਿਨੂੰ
 ਪ੍ਰਨਾਮ ਜਾ ਮਹਨਾ ਤਬ ਬੈਠਿ ਰਾਜ ਸੰਭੰਤ ਐਸਾ ॥
 ਜਨੁ ਰੇਵ ਮੰਡਲੀ ਸਮਨ ਤੈਸਾ ॥੮॥ ਬਾਜੰਤ ਫੋਲ ਦੁੰਦ
 ਭਾਪਗਾ ਛਾਜੰਤੁ ਰਣ ਨਕੰਤ ਤਗਾ ਸੇਭਾ ਅਪਰਬ
 ਰੀਨ ਜਾਇ ਜਨੁ ਬੈਠਿ ਇੰਨ ਅਭਾ ਬਨਾਇ ॥੯॥ ਇ
 ਹੰ ਭੰਤਿ ਰਾਜ ਮੰਡਲੀ ਬੈਠਾ ਅਵਲੇ ਕਿਇੰਨ ਜਾਂ
 ਕਨ ਐਂਗਾ ਅਭਾ ਅਪਰਬ ਗਨੈ ਸੁਕੰਨਾ ਪੈਰੇ ਜੋਛਰੀ

ਪ੍ਰਥਮੇਨਾ ॥ ੧ ॥ ਅਪਪਧੀਭੰ ॥ ੧ ॥ ਸੁਰਿਤ
 ਸੇਭੰਤਸੁਗਲੇਭੰਤਤੁਗਾ ਅਭੀਅਪਗੀਭੰ
 ਧਮਾ ॥ ੧ ॥ ਗਵੰਤ ਗੀਤਾ ਮੇਭੰਤਚੀਤਾ ਮਿਲਿ
 ਅਸੀਸਾਜੁਗਚੀਜੀਸਾ ॥ ੧੨ ॥ ਬਜੰਤਤਗਾ
 ਰੋਧਮਗਾਰੇਵਨਨਗਾਪਿੱਖਤ ਅਪਥਾ ॥ ੧੩ ॥ ਕੈਥੰ
 ਰਗੀਤਾ ਗਵੰਤਗੀਤਾ ਸੇਭੰਤ ਅਨੁਪਾ ਸੇਭੰਤਕੁਪ
 ॥ ੧੪ ॥ ਬਜੰਤਤਗਾ ਗੀਭੰਤਨਗਾ ਗਵੰਤਗੀਤਾ
 ਅਨੰਦਚੀਤ ॥ ੧੫ ॥ ਏਥਾਥਾਥਾ ॥ ੧੬ ॥ ਸੁਰਿ
 ਗਵੰਤਨਗੀ ਬਜੰਤਤਗੀ ਰੇਖਤਗਾ ਰੇਵ
 ਸਜਾ ॥ ੧੭ ॥ ਗਵੰਤਗੀਤਾ ਅਨੰਦਚੀਤਾ ਸੇਭੰ
 ਤੇਸੇਭੰ ਲੇਭੰਤਲੇਭਾ ॥ ੧੮ ॥ ਰੇਖਤਨੈਨੀ ਭਖਤ
 ਬੈਨੀ ਸੇਭੰਤਛੰਤੀ ਸੇਭੰਤਅੰਤੀ ॥ ੧੯ ॥ ਗੰਜਤ
 ਥੀ ਸੰਜਤਸਾਥੀ ਕੁਰਤਬਜੀ ਨਾਚਤਤਜੀ
 ॥ ੨੦ ॥ ਬਜੰਤਤਲੀ ਨਾਚਤਬਲੀ ਗਵੰਤਗਾ
 ਥੀ ਅਨੰਦਸਾਥੀ ॥ ੨੧ ॥ ਕੇਕਿਲਬੈਨੀ ਸੁੰਦਰਨੈ
 ॥ ਗਵੰਤਗੀਤਾ ਚਿਤਚੀਤੀ ॥ ੨੨ ॥ ਅਭਿਨਭੇਸੀ
 ॥ ਸੁੰਦਰਕੇਸੀ ਸੁੰਦਰਨੈਨੀ ਕੇਕਿਲਬੈਨੀ ॥ ੨੩ ॥
 ਅਤਭੁਤਕੁਪਾ ਕਾਮਨਕੁਪਾ ਚਰੁਪ੍ਰਸੰਗੀ ਰੁਖਿ
 ਬਿਨਾਸੀ ॥ ੨੪ ॥ ਲਖਿਦੁਤਿਗਨੀ ਲਜਭੰਤਨੀ
 ਸੇਭੰਤਬਲਾਗਨਮਲਾ ॥ ੨੫ ॥ ਮੇਭੰਤਛੰਤ
 ਛਪਾ ਰਿਗੀ ਸੁਪਮਾਛਬਿਸੇਭੰਤਾ ਰੇਖਤ

ਸੁਗਨਕੇਮਨਮੋਹਤਾਗੀਵਤਤਾਕਿਬਡੇਨਿਪਐ
 ਸੋਸੋਭਹਿਕੰਨਸਕੈਕਹਿਤੈਸੋ॥੨੫॥ਸੁੰਦਰਗੁਪਮਹ
 ਦੁਤਿਬਾਲੀ॥ਪੇਖਤਗੀਵਤਬੀਰਸਾਲੀ॥ਨਚਤ
 ਭਵਅਨੇਕਤਿਪਾਕਗਿ॥ਰੇਖਤਸੋਭਗੀਵਤਸੁਗਨ
 ਗ॥੨੬॥ਹਿਸਤਹੈਵਹਚਿਸਤਹਾਥੀ॥ਨਚਤਿਨਗਰੀ
 ਗਵਤਗਾਥੀ॥ਗੀਵਤਸੁਗਨਮੋਹਤਗਜਾ॥ਰੇਵਤਰ
 ਨਦੁਰਤਸਮਾਜਾ॥੨੭॥ਗਵਤਗੀਤਨਨਚਤਅੱਛੁ
 ਗੀਵਤਗਜਾਥੀਵਤਪੜਾ॥ਬਜਤਨਮਦਬੀਨਸਾ
 ਲੀ॥ਰੇਖਤਰੇਵਪ੍ਰਭਾਸਤਜੁਲੀ॥੨੮॥ਅੰਜਤ
 ਅੰਜਨਸਾਜਤਅੰਗਾ॥ਸੋਭਤਬਸਤਸੁਅੰਗਸੁਰੰਗ
 ਜਾਨਚਤਅੱਛੁਗੀਵਤਗਾਉ॥ਚਤਤਬਰਬੋਕਰਤਉ
 ਪਉ॥੨੯॥ਤਤਥੇਸ਼ੀਨਚੈਸੁਗਪੁਰਬਾਲਾਭੁਣਛੁ
 ਣਬਜੈਗੰਗਾਅੰਗਮਾਲਾ॥ਬਨਿਬਨਿਬੈਠਜਤੰਤੰ
 ਗਜਾ॥ਰੇਰੈਡੈਤਨਮਨਿਸਾਜਾ॥੩੦॥ਜਿਹੰਜਿਹੰਦੇਖਾ
 ਸੋਸੋਗੀਵਾ॥ਜਿਨਨਹਿਰੇਖਤਨਮਨਖੀਵਾਕਰਿਕਰਿਭਾ
 ਯਤਿਪਾਬਰਨਚੈ॥ਅਤਕੁਤਭਾਅੰਗਾਅੰਗਰਚੈ
 ॥੩੧॥ਤਿਨਮਤਿਭੁਤਗਤਿਜਹੰਤਹੰਠਨੀ॥ਜਹੰਤਹੰ
 ਸੋਹੰਮੁਨਿਮਨਮਨੀ॥ਤਜਿਤਜਿਜੋਗੰਭਜਿਭਜਿਅ
 ਵੈਲਾਖਿਅਤਿਅਭਜਿਯਸੁਖਪਵੈ॥੩੨॥ਬਨਿ
 ਬਨਿਬੈਠਜਤੰਤਹੰਗਜਾ॥ਜਹੰਤਹੰਸੋਹੰਸਭਸੁਭਸਾ
 ਜਾ॥ਜਹੰਤਹੰਦੇਖੈਗੁਨਿਗਨਛੁਲੋ॥ਮੁਨਿਮਨਛੁਥਿ

ਲਖਿਤਨਮਨਭੁਲੇ॥੩੩॥ਤਤਛਿਨਘਨਸੁਰ
 ਸੋਸਭਥਜੈ॥ਸੁਨਿਮਨਰਗੰਗੁਨਿਗਨਲਜੈ॥ਜਪ
 ਤਹੰਗਿਗਿਗੋਰਿਭਿਗਿਭਿਐਸੋ॥ਜਨਭਟਲੁਭੇਰਣ
 ਬਿਣਜੈਸੇ॥੩੪॥ਬਨਬਨਫੁਲੇਜਨੁਬਰਫੁਲੀ॥
 ਤਰੁਬਰਸੇਭੇਜਨੁਧਰਮੁਲੀ॥ਜਪਤਹੰਫੁਲੇਮਰ
 ਮਤਰਾਜਾ॥ਜਨੁਮੁਰਬੈਲੈਸੁਨਿਘਨਗਜਾ॥੩੫॥
 ਪਧਰੀਛੰਦਾ॥ਫੁਪਸਾਰੇ॥ਜਪਤਹੰਬਿਲੇਕਿਸੇ
 ਰਾਅਪਗਾ॥ਬਨਿਬੈਠਿਸਰਬਰਾਜਪਿਕਾਗਾਇ
 ਹਭੰਤਿਕਰੈਨੰਦਿਪਰਤਚੈਨਾਲਖਿਨੈਨਰੁਪਗਈ
 ਤਨੈਨਾ॥੩੬॥ਅਵਲੋਕਿਨਚਐਸੋਸੁਰਗਾਸ
 ਰਤਾਨਿਨਿਪਨੁਮਰਤਅਨੰਗਾਸੋਭਾਅਪਰਬਰਨ
 ਨਜਾਇ॥ਗੀਭੇਬਿਲੇਕਿਰਾਨਰੁਗਾਇ॥੩੭॥ਅਗਮ
 ਬਸੰਤਜਨੁਭਯੋਅਜਾ॥ਇਹੰਭੰਤਿਸਰਬਰੇਖਸ
 ਮਜਾਗਜਾਪਿਰਾਜਬਨਬੈਠਐਸਾ॥ਤਿਨਕੇਸਮ
 ਨੰਦਿਇੰਦੁਤੈਸ॥੩੮॥ਇਕਮਾਂਸਲਾਗਿਤਹੰਭਯੋ
 ਨੰਗਾ॥ਬਿਨੁਕੀਏਕੈਫਕੈਊਨਬਾਂਚਾਜਪੰਭੰਭਿ
 ਕਿਅਭਾਅਪਗਾਜਪਤਹੰਸੁਬੈਠਰਾਜਨੁਕੁਮਰ
 ੬॥ਲੈਸੰਗਤਾਸੁਸਰਸੁਤਿਅਪ੍ਰਾ॥ਜਿਹੰਕੇਜਪੰਤ
 ਸਬਜਗਤਜਪ੍ਰਾ॥ਨਿਰੰਬਕੁਮਰਾਇਹੰਸਿਧੁਰਾਜਾਜ
 ਕੀਸਮਨਨੰਦਿਇੰਦੁਸੰਜਾ॥੪੦॥ਅਵਲੋਕਿਸਿਧੁਰ
 ਜਕੁਮਗਾਨੰਦਿਤਸੁਚਿੰਤਕਿਨੈਸਮਗਾ॥ਤਿਹੰਭੰਭਿ

ਪਾਛ ਅਗੇ ਚਲੀ ਸਾਜ ਨੁ ਸਰਬ ਸੋਭ ਕਹੰ ਲੀਲ
 ਲੀਸਾ ॥੪੧॥ ਪੁਨਿ ਕਹੇਤ ਸੁਸੁੰਦਰ ਸਤੀ ਬੈਠਾਇਹੰ
 ਪਸਚਿਮੇਸ ਅਬੁ ਰੇਖਿ ਨੈਨਾ ਅਵਲੋਕਿ ਰੁਪਤੋਕ
 ਅਪਗਾਨਹਿ ਮੋਇਆ ਚਿਤ ਅਨਿਯੋਕੁ ਮਥਾ ॥੪੨॥ ਮ
 ਧਰੁ ਰੰਗ ਰਾਤ ਪਸਾਰੇ ॥ ਰੇਖੋ ਕੁਮਗਾਰ ਜੁ ਵਗਾਸੁ
 ਭਵਰੇ ਸਾਸੁੰਦਰ ਸੁਬੇਸਾ ॥੪੩॥ ਰੇਖਿ ਯੋਚਿ ਰਗਾ
 ਰਜ ਅਪਗਾ ਅਨਨ ਚਿਤਾ ਪਰਮੰ ਪਵਿਤਾ ॥੪੪॥
 ਰਬ ਅਗਿ ਰਲਾ ਸੁੰਦਰ ਸੁਬਾਲਾ ਮੁਸਕਿ ਯਾ
 ਤਐ ਸਾਧਨ ਬੀਜ ਜੈਸਾ ॥੪੫॥ ਨਿਪਧੇਖਿ ਗੀਣਾ
 ਸੁਗਨ ਗੀਣਾ ਬਢਿਤ ਸੁਜਾਨਾ ਘਟਿ ਅਪੁਮਨ
 ॥੪੬॥ ਸੁੰਦਰ ਸੁਪਾਸੈਂਦਰ ਜਭੁ ਪਾਸੈਂਦਰ ਅਪਗਾ
 ਸੋਭੈ ਸੁਧਗਾ ਰੇਖੋ ਨਹਿੰਦਾ ਠਾਢੇ ਮਹਿੰਦਾ ਮੁਲਤਾ
 ਨਰ ਜਾਰਾ ਜਪਿ ਰਾਜ ॥੪੭॥ ਰੰਗ ਰੰਗ ਪ੍ਰਭੂ ਜੈਸੇ ਰੰਗ
 ॥੪੮॥ ਚਲੀ ਛੋਰਿਤ ਕੋਤਿ ਯਥਾ ਜਐ ਸੋ ਮਨੋ
 ਖੰਡ ਪੁਤ੍ਰਿ ਸਿਰੀਰਾਜ ਜੈਸੋ ਖਰੀ ਮਧਿ ਰਾਜ ਸਥਲੀ ਐ
 ਸੋ ਸੋਭਾ ਮਨੋ ਜੁਲਾਮਾਲਾ ਮਹਾ ਮਨਿ ਮੋਹੈ ॥੪੯॥ ਸੁਭੇ
 ਰਾਜ ਰਾਜ ਸਥਲੀ ਠਾਢੇ ਐਸੋ ਮਨੋ ਚਿਤ ਕਗੀਲਿਖੀ
 ਚਿਤ ਜੈਸੋ ਬਧੇ ਸੁਗਨ ਕੀ ਕਿਕਨੀਲ ਲਾਲ ਸਾਈ ਸਿ
 ਖਜਨੁ ਸੋਭੈ ਨਿਪੁੰਜ ਗਿਯੁ ਜੁਲਾ ॥੫੦॥ ਕਹੈ ਬੈਨ ਸਰ
 ਸੁਤੀ ਪੇਖਿ ਬਲਾ ਲਖੈ ਨੈਨ ਰੰਗੇ ਸਰੈ ਭੁਪਾ
 ਲਾਗੁ ਚੈਤਿਤ ਜੈਨੈ ਸੋਈ ਨਥਕੀ ਜੈ ਸੁਨੈ ਪ੍ਰਨਾਥ

ਗੀਇਐਮਾਨਿਲੀਜੈ॥੫੨॥ਬਡੀਬਾਤਨੀਸੰਗਜਾਕੇ
 ਬਿਰਾਜੈ॥ਘੁਰੈਸੰਖਭੇਗੀਮਹਾਨਰਬਜੈ॥ਲਖੇ
 ਧੁਰਬੈਸੰਨੇਸੰਮਹਾਨੀ॥ਦਿਨੈਨਜਾਪੈਸਹੰਸੀਭ
 ਜਾਨ॥੫੩॥ਧੁਜਾਮਧਿਜਾਕੇਬਡੇਸਿੰਘਗਾਜੈ॥
 ਸੁਨੇਨਾਰਤਕੋਮਹਾਪਾਪਭਾਜੈ॥ਲਖੇਧੁਰਬੀਸੰ
 ਛਤੀਸੰਮਹਾਨੀ॥ਸੁਨੈਬੈਨਬਾਲਾਸੁਗੁਪਸੁਭਾਨ
 ੫੪॥ਘੁਰੈਦੁਰਡੀਸੰਖਭੇਗੀਅਪਗੀ॥ਜੈਚੈਰਛਨੀ
 ਸਰਬਬਾਜੰਤਸਗੀ॥ਤੁਹੀਕਨੁਹੇਤੁਰਤਾਨੰਤਗੀ॥
 ਮੁਜੰਝਾਝੰਨਾਇਨਦੀਮੁਦਗੀ॥੫੫॥ਬਧੇਹੀਰਚੀ
 ਰੰਸੁਬੀਰੰਸੁਬਾਨੀ॥ਬਡੇਛੰਤਪਹੀਸੁਸੇਭਿਯੰਸਿ
 ਪਾਨੀ॥ਨਹੈਪਿਗਬਾਜੀਰਬੰਜੇਣਜਾਨੀ॥ਤਿਸੈਰਛ
 ਨੇਸੰਹਿਭੈਬਾਲਮਾਨੀ॥੫੬॥ਮਹਾਬਾਹਨੀਸੰਨਗੀਸ
 ਨੇਸੰ॥ਕਈਕੋਟਿਪਤਿਯੰਸੁਭੈਪੰਤਭੇਸੀ॥ਧੁਜਾਵੈ
 ਧਉਪੰਗਜੰਗੁਝੁਬਕੀ॥ਲਖੇਉਤੰਗੀਜਕੈਨਮ
 ਤੋਕੇ॥੫੭॥ਛਗੀਧੋਪਪਾਇਕਸੁਆਗੇਉਮੰਗੀ॥ਜਿ
 ਟੈਕੋਟਿਬੰਕੇਮੁਹੰਨਹਿਅੰਗੀ॥ਯੇਬਾਜਰਾਜੰਕਪੋਤ
 ਪ੍ਰਮਾਨੀ॥ਨਹੈਸਿੰਦਨੀਇੰਦੁਬਾਜੀਸਮਾਨੀ॥੫੮॥ਬ
 ਡੇਸਿੰਗਜਾਕੇਧਰੇਸੁਸੇਭੀ॥ਲਖੇਦੈਤਕੰਨੀਯਾਜਿਨੈ
 ਚਿੰਤਲੋਭੀ॥ਕਛੈਦਤਪੰਤੰਸਿੰਦੇਸੁਉਚੀ॥ਲਖੇਗ
 ਰਭਨੀਯਾਨਕੇਗਰਵਾਜੰਚੰ॥੫੯॥ਲਖੇਲੋਕਏਸੰ
 ਰੇਸੰਸੁਬਾਲੀ॥ਸਚੈਸੰਗਜਾਗੇਸਚੈਲੋਕਪਾਣੀ॥

ਦੇਵੇ ॥ ਕਰ ਕਰੇ ਭੰਡਾਰੀ ॥ ਜਿਨੇ ਯੀ ਦੇਵ ਰਾਜਾ ਬ
 ਰੁਛੰਦੁ ਪਾਰੀ ॥ ੫੦ ॥ ਕਹੇ ਜੋ ਨ ਬਾਲੀ ਨ ਤੇ ਚਿਤ ਆਨੇ ॥
 ਜਿਤੇ ਕੁਪਤਾ ਹੀ ਉਪਛੇ ਬਖਾਨੇ ॥ ਚਉਓਰ ਰਾਜ ਕਹੇ ਨਾ
 ਮ ਸੇਭਾ ॥ ਤਜ ਭਾਂਤਿ ਜੋ ਸੀ ਸਬੈ ਰਾਜ ਓਭੀ ॥ ੫੧ ॥ ਲ
 ਖੇ ਦੇ ਤਸੈ ਨ ਬਡੀ ਸੇਗਤ ਕੇ ॥ ਸੁਭੈ ਛੰਦੁ ਪਾਰੀ ਬਡ ਸੇਗਤ
 ਕੇ ॥ ਧੁਜਾ ਗੰਧਉ ਪੀਲ ਸੇਕ ਕਰੂਰਾ ॥ ਤਿਸੇ ਪਿਆਲ ਰਾਜਾ
 ਬਲੀ ਥੰਪਤੁਰੀ ॥ ੫੨ ॥ ਰਬ ਬਸਾਇ ਹੀਰਗੀਰ ਅਪਾਰੀ ॥
 ਉਭੈ ਸੇਗਤ ਕਸ ਕਲੇ ਕਪਾਰੀ ॥ ਏਹੈ ਦੇਵ ਰਾਜਾ ਦੁਰੰਦਾ
 ਨਦਾਰੀ ॥ ਤਿਯਾ ਤਾ ਮੁਚੀ ਨੇ ਅਦਿਤਿ ਯਾ ਕੁਮਾਰੀ ॥ ੫੩ ॥
 ਨਹੇ ਸਪਤ ਬਾਜੀ ਹਥੈ ਕਚੇਰੀ ॥ ਮਹਾਨ ਗਬੰਧੀ ਤਪੇ ਤੇਜ
 ਬੰਕਾ ॥ ਅਹਉ ਗਧੀ ਨੁਮਾ ਜਾਨ ਬਹੀ ॥ ਸਭੀ ਚਿਤ ਚੀਨੇ
 ਤਿਸੇ ਦੇਖੇ ਸਨਹੀ ॥ ੫੪ ॥ ਚਕ੍ਰਿਯੈ ਦੇਵ ਰਾਜ ਪਰੇਬਾ
 ਨਪਾਨੀ ॥ ਨੇਸਾ ਰਾਜ ਤੋ ਕੇਲ ਬੇਤੇ ਜਮਾਨੀ ॥ ਕਰੈ ਰਸ
 ਮਮਲਾਉ ਜਾਲ ਪਰਾਨੀ ॥ ਜਪੈ ਰਤਨ ਦੇਉ ਸੇਸ ਹੰਸੀ
 ਕੁਜਾਨੀ ॥ ੫੫ ॥ ਚਕ੍ਰ ਮਾਹਰ ਬਾਸੁ ਮਰੰਜੁ ਦਾਸੀ ॥ ਮ
 ਹਕੂਰ ਕਰਮ ਜਿਨੇ ਬਖਾਹ ਬਾਸੀ ॥ ਧੁਜਾ ਦੇਵ ਰਾਜਾ ਕੀ
 ਪਚੰਡੀ ਬੇਰਾਜੀ ॥ ਲਖੇ ਜਾਸ ਗਰਬੀ ਨ ਕੇਗਰ ਬਕਾਜੀ
 ॥ ੫੬ ॥ ਕਹਾਣੇ ਸਬ ਨ ਬਡੇਗਰ ਬਪਾਰੀ ॥ ਸਬਾ ਪਰਿ ਨਾ
 ਦੇਹੁ ਗੀਤਾਂ ਰਤਾਗਾ ॥ ਨਚੰ ਪਤਰ ਚਤਰਾ ਨਰਤ ਕਾਗੀ ॥ ਏਠੈ
 ਹਾਝ ਸਬਦੈ ਮੁਨੈ ਲੇਗ ਪਾਰੀ ॥ ੫੭ ॥ ਖੰਡੈ ਰਬ ਪਾਗਬ
 ਹੀ ਸੇਨਲੀ ਨੇ ॥ ਬਡੈ ਵਿਰਬ ਕੇ ਚਿਤ ਮੇਗਰ ਬਕੀ ਨੇ ॥
 ਚਿਤਤਾ ਸਚੀ ਨੇ ਸਹੀ ਵਿਰਬ ਪਾਲੀ ॥ ਉਠੈ ਜਉ ਨ ਕੇਰੁ

ਪਕੀਜ਼ਲਮਾਲੀ ॥੬੬॥ ਸਬੈਭੂਪਠਾਢੇਜਹਾਰਾ
 ਜਕੀਨੇਆ ॥ ਬਖੈਭੂਤਲੀਰੂਪਜਾਕੇਨਮੀਨਿਆ ॥
 ਬਡੇਛਤਪਾਗੀਬਡੇਗਰਬਕੀਨੇ ॥ ਤਹਾਆਨਿਉਢੇ
 ਬਡੀਸੈਨਲੀਨੇ ॥੬੭॥ ਨਦੀਸਿੰਗਜਾਕੇਸਬੈਭੂਪ
 ਪਾਰੇ ॥ ਸਬੈਸਪਸਿਰੀਚਵੇਤੇਜਵਾਰੇ ॥ ਬਡੀਕਾਇ
 ਜਾਕੀਮਹਰੂਪਸੋਹੈ ॥ ਲਖੇਦੇਵਕੀਨਿਆਨਕੇਮਾ
 ਨਸੋਹੈ ॥੬੮॥ ਕਹੋਨਾਰਿਤਕੋਇਹੋਬਰਨਰਾਜਾ ॥
 ਜਸੇਪਾਖਰਾਜਾਨਕੀਮਾਨਭਾਜਾ ॥ ਕਹਲੇਖਖਾ
 ਨੇਜਿਤੇਭੂਪਆਏ ॥ ਸਬੈਖਾਲਕੋਲੇਭੂਵਾਨੀਬ
 ਤਾਏ ॥੬੯॥ ॥ ਸਦੈਯਾ ॥ ॥ ਆਨਿਜੁਰੇ
 ਨਿਪਮੰਡਲਜੋਤਿਕਤੇਤਸਬੈਤਿਤਤਾਸਾਦੇਖਾਏ
 ॥ ਦੇਖਿਫਿਗੋਰਹੂਚਕਨਕੋਨੇਪਤਾਜਕਮਾਰਿਰਿ
 ਰਦੈਨਹੀਲੇਆਏ ॥ ਹਾਰਿਪਰਿਚਸਬਹੀਭਟ
 ਮੰਡਲਭੂਪਤਿਹੋਰਿਸਾਮਰਝਾਏ ॥ ਫੁਕਭੁਣੇਮੁਖ
 ਸੁਕਗਏਸਬਰਾਜਕਮਾਰਫਿਰਘਾਰਿਆਏ ॥੭੦॥
 ਸਦੈਯਾ ॥ ਤਉਲਾਗਿਆਨਗਏਅਜਿਰਾਜਿਸੁਰਾਜਨਰਾ
 ਜਬਡੇਵਲਲੀਨੇ ॥ ਅਬਿਰਾਮਨੁਪਪਰਪਸਮਬਰਸਿਬਰਕੇ
 ਅਰਿਕਾਫੁਬਿਛੀਨੇ ॥ ਬੇਖਨਬੇਖਹਵੇਸਿਗਹੈਨੇਪਰਾਨਸਬੈ
 ਸੁਖਧਾਮਨਵੀਨੇ ॥ ਆਨਗਏਜਰਕੰਬਰਜੇਅਜਿਅਬਿਰਸੇ
 ਕਪਕਬਰਕੀਨੇ ॥੭੧॥ ਸਦੈਯਾ ॥ ਘਾਤੇਹੀਪਤਬਨਾਇ
 ਬੋਡੇਵਲੇਢੇਲਮਿਦੰਗਸੁਰੰਗਬਜਾਏ ॥

॥ ਭੁਖਨ ਚਉਰਿ ਪੈਸ ਬਾ ਅੰਗ ਬਿਲੋਕਿ ਅਨੰਗ ਪ੍ਰਭ
 ਮੁੰਡਾਏ ॥ ਬਾਜਤ ਚੰਗ ਮਿਰੰਗ ਉਪੰਗ ਸੁੰਗ ਸੁਨਦ
 ਸਵੈ ਸੁਨਿ ਪਾਏ ॥ ਗਿਏ ਹੋ ਰਿਝ ਵਸ ਬੈਲਾ ਖਿਰੁ ਪਾ
 ਨੁਪ ਸਹਾਤ ਅਏ ॥ ੭੨ ॥ ਜੈਸ ਸਹੁਪ ਫਲਾਇਐ ਅਜਿ
 ਕੋ ਹਮ ਤੈਸ ਸਹੁਪ ਨ ਆਇ ਚੰਗੇ ॥ ਚੰਦ ਰਹਿੰ ਲਖਿ
 ਕੈ ਮੁਖ ਕੀ ਛਾਇ ਛੇਰ ਪਹੋ ਉਗ ਮੈਂ ਗਿਸ ਮਾਗੇ ॥ ਤੇਜ ਸਹੁਪ
 ਬਿਲੋਕਿ ਕੈ ਪਦ ਕਚਿਤ ਚੰਗੇ ਗ੍ਰਿਹ ਅੰਗ ਨਾ ਗੋਜੈ
 ਸਪ੍ਰਭ ਲਾਇਐ ਅਜਿ ਕੋ ਹਮ ਤੈਸ ਸਹੁਪ ਨ ਭੁਪ ਨਿਹ
 ਗੇ ॥ ੭੩ ॥ ਸੁੰਦਰ ਗ੍ਰਿਹ ਨ ਸਹੁਪ ਮਹਾਨ ਪ੍ਰਧਾਨ ਚੰਦੁ ਚਕ
 ਮੈਂ ਹਮ ਜਾਨਿਐ ॥ ਭਾਨ ਸਮਾਨ ਪ੍ਰਭਾਨ ਪ੍ਰਮਾਨ ਕਿਹਾਵ
 ਕਿਹਾਨ ਮਹਾਨ ਬਖਾਨਿਐ ॥ ਰੇਵ ਅਰੇਵ ਚਕੇ ਅਪਨੇ
 ਚਿਤ ਚੰਦ ਸਹੁਪ ਨਿਸੰਪਤਿ ਚੰਦ ਨਿਐ ॥ ਰਿਝੈ ਸਕੈ ਭਨ
 ਮੁਨਿਐ ਭਗਵਾਨ ਪਛਾਨਿ ਮਨੈ ਧਨ ਮੋਗਨ ਮਾਨਿਐ ॥
 ੭੪ ॥ ਬੋਲਿ ਉਠੈ ਪਿਕ ਜਾਨਿ ਬਸੰਤ ਚੰਦ ਕੋਗਨ ਚੰਦ ਸ
 ਰੁਪ ਬਖਾਨਿਐ ॥ ਸੰਤਿ ਸੁਭਾਵ ਲਾਇਐ ਸਬ ਸਾਧਨ
 ਜੋ ਪਨੇ ਕ੍ਰੋਧ ਪ੍ਰਤੱਕ ਪ੍ਰਮਾਨਿਐ ॥ ਬਾਲਨ ਬਾਲ ਸੁਭਾ
 ਵ ਲਾਇਐ ਤਿਹੰ ਸੁੰਦਰ ਕਾਲ ਸਹੁਪ ਪਛਾਨਿਐ ॥ ਰੇਵ
 ਨ ਰੇਵ ਅਰੇਵ ਨ ਕੈ ਸਵਰਾਜ ਨ ਰਾਜ ਬੰਡੇ ਜਿਯ ਜਾ
 ਨਿਐ ॥ ਚੰਗਨ ਭੰਡ ਕੋਗਨ ਮੋਗਨ ਤਾ ਸੁਸਹੀ ਧਨ ਕੈ ਅ
 ਵੇਗੇ ਖਿਐ ॥ ਕਾਮ ਸਹੁਪ ਸਭੈ ਪੁਰਨ ਗਿਨ ਸਿੰਭੁ ਸਮਾਨ ਸ
 ਉਗਨ ਲਾਇਐ ॥ ਸੀਪ ਨਾਏ ਤਿਕੀ ਚੁੰਦ ਤਿ ਸੈਕ ਰਿਗ ਜ

॥ ਸਾਧਨ ਸਿੰਧ ਸੁਪ ਲਾਇਐ ਤਿਹੰ ਸੁੰਦਰ ਸਸਤ ਸਮਾਨ ਬਿਸੇਖਿਐ ॥

Digitized by Panjab Digital Library | www.panjabdigilib.org

ਤੁਰਿਸਾਮਾਗਿਸੁਘਾਇਲਕੈਪੁਰਬਾਸਿਨਰਗੀ॥ਸਗੁ
 ਤੀਨਸਕੈਕਹਿਪੁਸਿਗਾਕਹੈਮਤਿਕੈਨਬਿਚਗੀ॥ਕੈ
 ਕਿਲਕੰਠਹਿਯੋਨਿਪਨਾਇਕਛੀਨਕਧੋਤਿਕੀਗੀਵ
 ਅਨਿਯਾਗੀ॥ਗੀਭਿਗਿਰੇਨਰਨਾਹਿਪਰਪਰਘੁਮਤਹੈਜ
 ਨੁਘਾਇਲਭਗੀ॥੮੧॥੮੨॥ਨਿਗਖਿਰੁਪਅਜਿਗ
 ਜਕੈਗੀਭਿਹੇਨਰਨਾਗੀ॥ਇਤਕਿਚੰਤਕਿਸੁਗਇਹਿ
 ਚਿਪਿਕਰਤਬਿਚਗ॥੮੩॥੮੪॥ਨਗਨਕੇਛੰਨਾ
 ਹੈਕੀਨੇਕਹੁੰਦੈਨਹੈਕਿਮਕੇਖਿਲੈਨਹੈਬਨੈਸੁ
 ਧਰਕੈ॥ਇਸਤਿਨਕੇਪੁਨਹੈਕਿਸੁੰਰਗਸੁਜਨਹੈਕਿਸੁੰ
 ਤਤਰੀਖਾਨਿਬਿਪਿਕੀਨੇਹੈਬਿਚਰਕੈ॥੮੫॥੮੬॥ਕੇ
 ਭਸਹੈਕਿਰੁਪਕੇਨਰਸਹੈਕਿਸੁੰਰਗਸੁਰੇਸੇਸਕੀਨੇ
 ਚੰਦੁਸਰਕੈ॥ਤੇਗਹੈਕਿਤੀਗਹੈਕਿਬਨਬੰਧੇਬੀਰਹੈ
 ਸੁਐਸੇਨੇਤਅਜਿਕੇਬਿਲੋਕਿਯੈਸੰਭਰਕੈ॥੮੭॥
 ੮੮॥ਤੀਰਨਸੇਤਰਵਹਿਨਸੇਮ੍ਰਿਗਬਾਹਿਨਸੇ
 ਅਵਲੋਕਹੁੰਦੈਗੀ॥ਗੀਭਿਹੰਧਿਭਵਰਲਖੇਛ
 ਬਿਭਾਖਿਪ੍ਰਭਾਨਹਿਜਤਬਤਾਈ॥ਸੰਗਚਲੀਉਠਿ
 ਬਲਾਬਿਲੋਕਨਮੋਚਕੇਗਹੇਉਰਝਈ॥ਡੀਠਪ
 ਹੇਅਜਿਗਜਜਬੈਚਿਤਰੇਖਤਹੀਤਿਯਲੀਨਚੁਰਾ
 ਈ॥੮੯॥ਤੇਮਾਝਦਾਝਪੁਸਾਹਿ॥ਅਵਲੋਕਿਯਾ
 ਅਜਰਜਾਅਤਿਰੁਪਸਰਬਸਮਾਜਾ॥ਅਤਿਗੀਭਿ
 ਕੈਮਨਬਲਾਗਹਿਭੁਲਮਾਲਉਤਲਾ॥੯੦॥ਗਹਿ

ਫੁਲਕੀਕਮਾਯਾ॥ ਅਤਿਰੁਪਵੰਤਸੁਖਾਯਾ॥ ਤਿ
 ਸੁਭਾਭਿਯਾਉਰਾਨਾ॥ ਰਸਚਰਿਚਰੁਨਿਪਨਾ॥ ੧੬
 ੬॥ ਤਿਹੰਦੇਖਿਅਗਿਆਕੀਨਾ॥ ਰਸਚਰਿਚਰੁਪ੍ਰਬੀ
 ਨਾ॥ ਸੁਨਿਸੁੰਦਰੀਇਮਿਥੈਨਾ॥ ਕੀਸਕੁੰਤਿਸੁੰਦਰਨੈਨ
 ॥੧੭॥ ਤ੍ਵੰਗਿਯੈਅਜਗਜਾ॥ ਸੁਨਿਰੁਪਵੰਤਸੁਲਾ
 ਜਾ॥ ਬਹੁਅਜਤਕਹੰਜਾਇ॥ ਸੁਨਿਬੈਨਸੁੰਦਰਕਾਇ
 ॥੧੮॥ ਗਹਿਫੁਲਮਾਯਪ੍ਰਬੀਨਾ॥ ਉਰਡਰਿਤਕੇਦੀ
 ਨਾ॥ ਤਬਥਾਜਤੁਰਾਨੇਕਾ॥ ਡਫਥੀਨਬੇਨੁਬਿਸੇ
 ਖ॥੧੯॥ ਡਫਥਾਜਢੇਲਾਮ੍ਰਿਦੰਗਾ॥ ਅਤਿਤੁਰਤਾਨ
 ਤਰੰਗਾ॥ ਨੈਥਾਂਸੁਗੀਅਰੁਬੈਨਾ॥ ਬਹੁਸੁੰਦਰੀਸੁਭਨੈਨ
 ॥੨੦॥ ਤਿਹੰਬਿਯਾਹਿਕੈਅਜਗਜਾ॥ ਬਹੁਭੰਤਿਲੈਕ
 ਰਿਰਾਜਾ॥ ਗਿਹਅਇਯਾਸੁਖਪਾਇ॥ ਡਫਥੇਨਬੀਨ
 ਬਜਾਇ॥੨੧॥ ਅਜਗਜਗਜਮਹਨਾ॥ ਰਸਚਰਿਚ
 ਰੁਨਿਪਨਾ॥ ਸੁਖਸਿੰਧੁਸੀਲਸਮੁਦ੍ਰਾ॥ ਜਿਨੰਜੀਤਿਯਾ
 ਰਨਹੁੰਦ੍ਰਾ॥੨੨॥ ਇਹੰਭੰਤਿਰਾਜਕਮਾਇ॥ ਸਿਰਅੰ
 ਤਪੰਤਫਿਰਾਇ॥ ਰਨਪੀਰਾਜਾਥਿਸੇਖਾ॥ ਜਗਕੀਨ
 ਜਾਸੁਭਖੇਖਾ॥੨੩॥ ਜਗਜੀਤਿਚਰਿਦਿਸਾਨਾ॥ ਅਜ
 ਗਜਗਜਮਹਨਾ॥ ਨਿਪਦਾਨਸੀਲਪਰਗਾਰਸਚ
 ਰਿਚਰੁਉਰਾਗ॥੨੪॥ ਤੁਤਿਵੰਤਸੁੰਦਰਨੈਨਾ॥ ਜਿਹੰਧੇ
 ਖਿਖੀਵੰਤਮੈਨਾ॥ ਮੁਖਦੇਖਿਚੰਦ੍ਰਸਰੂਪਾ॥ ਚਿਤਮੰਚਿ
 ਰਵੰਤੁਰੂਪਾ॥੨੫॥ ਇਹੰਭੰਤਿਕੈਬਡਾਜਾ॥ ਬਹੁ

ਗਿਯਪਰਮਸਮਾਜਾਜੋਕਹੀਸਰਬਬਿਚਗਾਇਕੋ
 ਤਕਥਪਸਰ। ਤਿਹੰਤੋਸੁਬੋਗੀਯਬਤਾਸੁਨਿ
 ਚੇਹੁਭੋਬੰਤੁਤਾਬਹੁਜਗਿਯਪਰਮਸਮਾਜਾਇਹੰਤੋ
 ਤਿਕੈਅਜਰਾਜ। ਜਗਆਪੁਨੰਅਜਮਾਨਾਤਰ
 ਅਧਿਅਨਨਅੰਨਾਤਬਕਲਕੋਪਕਰਾਣਾਅ
 ਜਿਜਾਗਿਆਮਪਿਜੁਲਾ॥੮॥ ਅਜਿਜੋਤਿਜੋਤਿਮਿ
 ਲਨਾਤਬਸਰਬਰੇਸਡਰਨਾਜਿਮਿਨਵਥੇਵਟਹੀ
 ਨਾਜਿਮਿਰੇਹਅਰਬਲਕੀਨ। ਜਿਮਿਗੰਦਰਵ
 ਬਿੰਦੀਨਾਜਿਮਿਉਰਬਰਾਕ੍ਰਿਸਛੀਨਾਜਿਮਿਰਬਹੀ
 ਨਤੰਡਗਾਜਿਮਿਸਾਹੁੰਨੀਨਬਿਪਰ॥੯॥ ਜਿਮਿਅਰਬ
 ਹੀਨਕਬਿੰਤਾਬਿਨੁਪ੍ਰੇਮਕੇਜਿਮਿਮਿੱਤਾਜਿਮਿਰਜਹੀ
 ਨਸੁਰੇਸਾਜਿਮਿਸੈਨਹੀਨਨਰੇਸ॥੧੦॥ ਜਿਮਿਗਿਅਨ
 ਹੀਨਜੁਗਿੰਦਾਜਿਮਿਬੁਪਹੀਨਮਹਿੰਦਾਜਿਮਿਅਰਬ
 ਹੀਨਬਿਚਗਾਜਿਮਿਰਬਹੀਨਉਰਗਾ॥੧੧॥ ਜਿਮਿ
 ਅਕਸਹੀਨਗਜੇਸਾਜਿਮਿਸੈਨਹੀਨਨਰੇਸਾਜਿਮਿਸ
 ਸਤਹੀਨਲੁਭਗਾਜਿਮਿਬੁਪਿਬਾਭੁਬਿਚਗਾ॥੧੨॥
 ਜਿਮਿਨਹਿੰਨਤਤਗਾਜਿਮਿਕੰ॥੧੩॥ ਜਿਮਿ
 ਬੁਪਿਹੀਨਕਬਿੰਤਾਜਿਮਿਪ੍ਰੇਮ॥੧੪॥ ਮਿੱਤਾ॥੧੫॥
 ਜਿਮਿਰੇਸੁਬੁਪਬਿੰਦੀਨਾਬਿਨੁਕਤਨਰਿਅਪੰਨਾਜਿ
 ਹੰਤੋਤਿਬਿੰਪ੍ਰਅਧਿਦਿ॥ਜਿਮਿਅਰਬਹੀਨਸਬਿ
 ਰਿਖ॥੧੬॥ ਜਿਮਿਰੇਸਰਬਨਰੇਸਾਜਿਅਗਾਇਹੰਦੇਸ

॥ कवि अमर रसि पुरना रिजि चिं सवे चरि
 न कीते अठर पयवा जग गीष्टि सुनि
 सववा रिचि सवव मवत गीठ रे पं चो
 मुख चर

॥ १५ ॥

॥ जुगि अगि ले रिचि सा जग कि
 पुरन पूका सा उच ब चि डि डि गं गवा सग
 पुज न त सग ॥ उच के प क ल कु ल जा जित
 जाल लु ल वि स ला ख ट ट क उ क र की ना पुनि
 कै रि ज री ना ॥ नं ति ली न पू न ति क गा उ रे
 स री धै अप गा ति नु स स री ग वि च गा ख ट स
 स री की न पू का सा मुख चरि चि स सु भ सा य
 रि ध स री अ व त गा ख ट स स री नु सु प ग ॥

॥ १६ ॥ अठर पयवा जग गीष्टि सुनि
 सववा रिचि सवव मवत गीठ रे पं चो
 मुख चर

॥ १७ ॥ अठर पयवा जग गीष्टि सुनि
 सववा रिचि सवव मवत गीठ रे पं चो
 मुख चर

नमो भगवते वासुदेवाय

ਵਤ ਅਜੀਤਾ ॥ ਅਤਿ ਗਿਆਨ ਮਾਨ ਗੁਨੈ ਨਾ ॥ ਸੁਭ
 ਕ੍ਰਿਤਿ ਸੁੰਦਰ ਨੈਨਾ ॥ ੨ ॥ ਰਧੁਕਾ ਚਿਕੀਨ ਸੁਧ ਗਾਕ
 ਰਿਕਾ ਲਾਸ ਵਤ ਗਾਕ ਹੰਲੈ ਬਖੈ ਨੈਤੈ ਨਾ ਜੇਕਾ
 ਚਿਕੀਨੈ ਜੈਨਾ ॥ ੩ ॥ ਧਰਿਸਪਤ ਬ੍ਰਹਮ ਵਤ ਗਾਤ
 ਬਰਯੈਤਾ ਸੁਭਿਧ ਗਾਤ ਬਧਰਾ ਬ੍ਰਹਮ ਰੂਪਾ ਮੁਖ
 ਰਹਿ ਰੂਪ ਅਨੁਪਾ ॥ ੪ ॥ ੩੪੩ ॥ ਅਫ੍ਰੂਜਾ ਵਿਤਿ ਸ੍ਰੀਬ
 ਰਿਧਿ ਨਾਨਕ ਗ੍ਰੰਥੇ ਸਪਤਮ ਵਤ ਬ੍ਰਹਮਾ ਸਾਧ
 ਰਮਸ ਤਮੁਤ ਮਸਤਾ ਕਾ ਲਾਸ ਸਾਧਤੈ ॥ ੬

Handwritten text in Arabic script, likely a manuscript page. The text is arranged in several lines, with some words appearing to be in a different script or dialect. The handwriting is cursive and somewhat faded.

ਗੁਰੂ ਗ੍ਰੰਥ ਸਾਹਿਬ ਜੀ

ਮੰਗਲ ਅੰਤਰਕਥਾ ॥ ੫੭੪ ॥
 ਮੰਗਲ ॥ ੫੭੪ ॥ ਅਬਕਰੈ ਤੈਨੁ ਸੁਪਗਾਜੇ
 ਪੇਰੁ ਰੁਵਤਗਾ ਅਤਿ ਜੋਗਸਾਧਨ ਕੀਨਾ ॥ ਤਬ ਗਰਬ
 ਕੇ ਸਭੀਨਾ ॥ ਸੁਆਪੁ ਜਨਨ ਅੰਗਾ ਸਬਦੇ ਸਾਧ
 ਸੁਭੰਗਾ ਤਬ ਕੇ ਪਕੈ ਇਮਕਾਲਾ ॥ ਇਮਭਾਖਿ ਬੈਨ
 ਉਤਲ ॥ ਜੋਗ ਬੋਲੇ ਕਕਰੀਤਾ ॥ ਤੇਜਾਨਿ ਕੁਪਪਰੰਤ
 ਸੁਗਨ ਮਗਰਬ ਪ੍ਰਭਗਾ ਮਨਿ ਲੇਹੁ ਰੁਚਿ ਰਗ ॥ ੩ ॥
 ਕਿਅਗਰਬ ਕੇ ਮੁਖ ਰਗਾ ਕਲੁ ਚਿੰਤੈ ਅਧਿ ਰਗਾ
 ਬਪੇਤਿ ਨਤਨ ਸਤਾ ॥ ਤਬ ਗੀਨਤ ਕੀ ਬਤ ॥ ਤਿ
 ਨਜਨ ਮਧੁਰੈ ਜਾਇ ॥ ਚਿਤਰੇ ਸੁਨੰਗਨ ਗਇ ॥ ਨਹਿ

ਸੇਤੋਇਉਧਗਾਮਨਲੇਹੁਰੁ ਬਿਚਗ ॥੫॥ ਸੁਨਿਸੁ
 ਨਏਸਿਵਥੈਨਾਤਠਛਾਡਿਸੁੰਦਰਨੈਨਾਤਿਜਨਿ
 ਗਰਬਪ੍ਰਾਗਾਛਿਤਲੀਨਆਨਿਵਤਗ ॥੬॥
 ॥੩॥ ॥੬॥ ॥੬॥ ਜਿਮਿਕਥੇਸਥਾਗਾਨਗਾ
 ॥ਤਿਮਿਕਹਿਥੇਸਥਾਗੀਸਮਾਜਾਜਿਹੰਜਿਏਕਾ
 ਤਿਹੰਕਮਕੀਨਾਜਿਹੰਭੰਤਿਜੇਮਿਰਿਜਬੰਨਲੀ
 ਨਾ ॥੭॥ ਜੇਜੇਚਰਿਤਕਿਨੁਪ੍ਰਕਾਸਾਤਿਤੇਰੰਗਿਤੁ
 ਥੰਸੁਭਾਸਾਗਿਥਿਪੜਏਸਥਾਏਹੁਰੁਦੇਵਾਮੰਨੀਮ
 ਹੰਨਮਾਨੀਅਭੇਵਾ ॥੮॥ ਮੁਨਿਭਏਅੰਤਰਿਖਮੁਨਿ
 ਮਹੰਨਾਦਸਚਰਿਚਰੁਬਿਦਿਖਾਨਿਧਨਾ ॥੯॥
 ਸੁਜੋਗਤਜਿਗਜਆਨਿਸੇਵਿਯਹੁਰੁਸੰਪਤਿਨਿ
 ਧਨੰ ॥੧੦॥ ਕਿੰਨੋਸੁਜੋਗਚਰੁਦਿਨਪ੍ਰਮਾਨਾਗਿਏਯੁਰੁ
 ਰੁਤਪਗਨਿਦਨਾਬਰਮੰਗੁਪੁੰਤ੍ਰਜੇਚੈਤੋਹਿਬਰ
 ਵਨੰਤੰਨਮੈਰੇਉਤੋਹਿ ॥੧੧॥ ਕਰਜੇਭਿਅੰਤਰਬਭ
 ਯੋਠਛਾਉਠਿਭਰਮਾਨਿਅਨੁਗਥਾਗਾਰਗ
 ਦਸੁਥਾਕਿਖਭਭਕੰਤੰਨੋਗਮਾਨਗਥਿਉਚੈਥੈ
 ਨਾ ॥੧੨॥ ਜੇਰਿਤਗਿਏਬਰੁਰੁਮੋਹਿਗਿਹੋਇਪੁੰਤ੍ਰ
 ਮਮਤੁਲਿਤੋਹਿਕਹਿਕੈਤਥਾਸਤੁਭਏਅੰਤਰਿ
 ਨਾਗਿਹਗਯੋਅੰਤਮੁਨਿਮਨਮਹਨਾ ॥੧੩॥ ਗਿਹਬ
 ਗੀਆਨਿਅਨੁਸੁਆਨਗਿਜਨੁਪਠਿਯੰਤੰਤੁਨਿਜੁ
 ਸਿਵਨਿਕਗਿਬ੍ਰਹਮਗੁਬਿਸੁਨਨਿਜੁਤੰਜਕਛਿ

ਅਏਸੁਮਪਿਅਨਸੁਆਬਾਓ ॥੧੩॥ ਭਈਕਰ
 ਤੇਗਬਹੁਰਿਨਪ੍ਰਮਾਨਾਅਨਸੁਆਨਮਗੁਨਗਨ
 ਮਹੰਨਾਅਤਿਤੇਜਵੰਤਸੇਭਾਸੁੰਗਾਜਨੁਪਗੁਪਦੁ
 ਸਰਅਨੰਗਾ ॥੧੪॥ ਸੇਭਾਅਪਰਸੰਦਰਜਨੰਤਾਸੇਰਗ
 ਭਗਬਹੁਬਿਪਿਲਸੰਤਾਜਿਹੰਨਿਗਖਿਰੁਪਸੇਰਹਿਉ
 ਭਾਇਅਭਾਅਪਰਬਰਨੀਨਜਾਇ ॥੧੫॥ ਨਿਸਿਨਥ
 ਰੀਖਅਨਨਰਿਸਨਾਜਲਜਾਦਿਨੈਨਲਹਿੰਸਮਾ
 ਨਿਤਮਨਿਗਖਿਕੇਸਕਿਅਨੀਚਡੀਠੀਛਪਿਰਹਜਾ
 ਨੁਗਿਹੇਮਪੀਠਿ ॥੧੬॥ ਕਠਹਿਕਪੋਤਿਲਖਿਕੇਪਕੀ
 ਨਾਨਸਨਿਹਰਬਨਕੀਲੀਨਾਗੇਮਵਲਿਹੇਗਿ
 ਮਨਰਿਸਨਿਲੋਜਮਹੰਤਸਗਰਤੁਬਾਨਿ ॥੧੭॥ ਬਾ
 ਹੁਬਿਲੋਕਿਲਾਏਮਹਾਲਾਖਿਸਿਅਨੰਸਮਵਲੇ
 ਕਿਚਲਾਜੰਘਾਬਿਲੋਕਿਕਲੀਲਜਨਾਨਿਸੁ
 ਰਦਅਪੁਘਟਿਗੁਪਮਨ ॥੧੮॥ ਇਹੰਤਿਤਸੁਬਾ
 ਨੀਸੰਗਗਕੇਸਕੇਕਬਿਅਮਹਿਮਾਬਿਥਗਾਐਸੀਸ
 ਰੁਪਅਵਲੋਕਿਅੰਤਾਜਨੁਲੀਨਰੁਪਕੇਛੀਨਛੰਤ
 ॥੧੯॥ ਕੀਛੀਪ੍ਰਤੰਗਿਤਿਹਸਮੈਨੰਗਿਬਿਅੰਨੰਭੋਗ
 ਭੈਭਤਗਾਮੈਬੰਤਸੁਗੁਰਿਮਾਨਿਚਿੰਤਾਜੇਸਹੈਕ
 ਸਦਐਸੋਪਵਿੰਤਾ ॥੨੦॥ ਗਿਖਿਮਾਨਿਬੈਨਤਬਥਯੋ
 ਵਹਿਜਨੁਲੀਨਯੁਟਿਸਿਗਰਤਾਹਿਲੈਗਯੋਨਰਿ
 ਕੰਧਮੰਤੰਨਾਪਿਤੁਰੰਤਦੇਵਮੁਨਿਅੰਤੰਜੰਨ ॥੨੧॥ ਬ

ਤੁਥਰਖਬੀਤਕਿਨੋਵਿਦਨਾਇਕਭਰੋਆਨਿਐ
 ਉਛਾਨਾਤਿੰਗਏਧਮਬ੍ਰਹਮਾਦਿਅਦਿ॥ਕਿਨੀਸੁ
 ਸੇਵਤਿਅਬੁਤਪੁਸਾਰਿ॥੨੨॥ਬਹੁਪੁਪਦੀਪਅ
 ਰੁਅਰਘਰਨਾਪਾਰਘਅਦਿਕਿਨੋਸੁਜਨਾ
 ਅਵਲੋਕਿਭਗਤਤਿੰਚਤੁਰਥਾਕਿਆਇਦੁ
 ਦਿਬਿਸੁਨਬੈਠੇਪਿਨਕਿਆ॥੨੩॥ਅਵਲੋਕਿਭ
 ਗਤਭਾਏਗਿਪ੍ਰਸੰਨਿਆਜੇਤਿਉਮਧਿਲੋਕਾਨਿ
 ਪੰਨਿਆਕਿਨੋਸੁਐਸਬ੍ਰਹਮਾਉਚਗਾਤੈਪੁੰਤਵੰ
 ਤਹੁਯੋਕੁਮਾਗਿ॥੨੪॥ਤਮਛਰਾਹੁਪ੍ਰਮਾਦਾਕਿ
 ਅਐਸਬ੍ਰਹਮਾਉਚਗਾਤੈਪੁੰਤਪਵਸਿਬਗੀਤ
 ਬਨਾਇਸੁਨਿਬੈਨਾਬਹੁਅੰਸੁਡਗਤਨੈਨਾ॥੨੫॥
 ਤਬਬਲਵਿਕਲਸਗੀਗਾਜਲਸਵਤਨੈਨਾ
 ਪੀਗਾਗੇਮੰਚਗਾਰਗਵੈਨਾਦਿਨੇਤਭਈਜਨੁਗੈਨ
 ॥੨੬॥ਗੇਮੰਚਵਿਕਲਸਗੀਗਾਤਨਕੋਪਮਾਨਅਪੀਗ
 ॥ਛਕੰਤਓਸਟਗਨੈਨਾ॥ਬਿਨੁਬੁਧਿਬੋਲਤਬੈਨ
 ॥੨੭॥ਮਹਾਛਰਾਹੁਪ੍ਰਮਾਦਾਸੁਨਿਐਸਬੈਨਾ
 ਮਿਗਾਏਸਨੈਨਾਅਤਿਹੁਪਧੰਮਾਸੁੰਰਸੁਬੰਮ
 ॥੨੮॥ਚਲੁਚਲਚਿੰਤਾਪਰਮੰਪਵਿਤਾਅਤਿਕੋ
 ਪਵੰਤਾਮੁਨਿਤਿਅਭਿਅੰਤਾ॥੨੯॥ਉਪਟੰਤਕੇਸ
 ਮੁਨਿਤਿਅਸੁਦੇਸਾਅਤਿਕੋਪਅੰਗਾਸੁੰਰਸੁਗੰਗ
 ॥੩੦॥ਤੰਤਹਗਾਉਪਟੰਤਬਗਾਡੰਤਪੁਗੋਰਿਖੰਤ

ਸੰਮਾਨਧੀਗਜਤਤਸ॥੪੦॥ ਪਰਮੰਪਵਿੰਤ੍ਰਭੇਦੇ
 ਵੱਤਾ॥ ਅਛਿੰਜਤੇਜਾਗੁਥਿਮਲਮੰਤਿਸੇਵਕ
 ਨਦੇਖਿਲਾਜੰਤਅੰਗਾਸੋਭੰਤਸੀਸਗੰਗਤਗੰਗਾ
 ੪੧॥ ਆਜਨਬਹੁਆਲਿਪਤੁਰੂਪਾ॥ ਆਰੰਗਜੋਗ
 ਸੁੰਦਰਸਰੂਪਾ॥ ਬਿੰਬੁਤਅੰਗਉਜਲਸੁਬਾਸਾ॥ ਸੰ
 ਨਿਆਸੋਜੋਗਕਿੰਨੋਪ੍ਰਕਾਸਾ॥੪੨॥ ਆਲੋਕਿਅੰਗ
 ਮਹਿਮਾਪਗਾਸੰਨਿਆਸਰਾਜਉਪਜਾਉਦਗਾ॥
 ਅਨਭੁਤਗਤਅਭਾਅਨੰਤਾ॥ ਸੰਨੀਮਹਾਨਸੋਭ
 ਲਸੰਤਾ॥੪੩॥ ਆਭਾਅਪਰਮਹਿਮਾਅਨੰਤਾ॥
 ਸੰਨਿਆਸਰਾਜਕਿੰਨੋਬਿਅੰਤਾ॥ ਕੰਪਿਅਕਪਦਤਿ
 ਹੰਉਦੈਹੰਤਾ॥ ਤਤਛਿਨਅਕਪਦਕਿੰਨੋਉਦੈਤਾ॥੪੪॥
 ਮਹਿਮਾਅਛਿੰਜਅਨਭੁਤਗਤਾ॥ ਅਵਲੋਕਿਪੁ
 ਤ੍ਰਚਕਿਰਹੀਮਾਤਾ॥ ਰਿਸਿਥਿਰਿਸਿਚਰਿਚਕਿਰ
 ਹੀਸਰਬਾ॥ ਸੁਨਿਸਰਬਗਿਖਿਨਤਜਿਦੀਨਗਰਬ
 ਪਾ॥ ਸਰਬੋਤ੍ਪਤਿਅਸਰਬੋਤ੍ਰਅਕਾਸਾ॥ ਚਲੁਚਲ
 ਰਿੰਤ੍ਰਸੁੰਦਰਸੁਬਾਸਾ॥ ਕੰਪਾਇਮਨਹਰਖੰਤੰਗੇਮਾ॥
 ਨੰਦਮਾਨਸਭਭਈਭੋਮਾ॥੪੫॥ ਬਹੁਰਤੁੰਮਿਅ
 ਕਾਸਸਰਬਾ॥ ਜਪੰਤਹੰਗਿਖਿਨਤਜਿਦੀਨਗਰਬਾ॥
 ਬਜੇਬਜੰਤ੍ਰਅਨੇਕਗੈਨਾ॥ ਰਸਦਿਯੋਸਪਾਇਰਿ
 ਖੀਨੈਨਾ॥੪੬॥ ਜਪੰਤਹੰਬਜੰਤ੍ਰਬਜੇਅਨੇਕਾ॥ ਪ੍ਰਗ
 ਟਿਅਜਨੁਬਪੁਪਗਿਥਿਬੇਕਾਸੋਭਾਅਪਰਬਗੰ

ਨਜਾਇ॥ਉਪਜਿਯਾਅਨਿਸੰਨਿਯਾਸਰਾਇ॥੪੮॥ਜ
 ਨਮੰਤਲਗਉਠੈਜੋਗਕਰਮਾ॥ਤਤਕਿਯੋਪਾਪਪੂਰੁ
 ਭਿਯੋਧਰਮਾ॥ਜਾਪਿਰਜੰਬਰਲਾਗਿਚਰਨਾਸੰਨਿਯਾ
 ਨੋਜੋਗਉਠਿਲਗਕਰਨ॥੪੯॥ਅਤਕੁਤਅਨੁਪਲ
 ਖਿਦਤਗਇ॥ਉਠਿਲਗਪਾਇਨਿਪਸਰਬਜਾਇ॥
 ਅਵਲੋਕਿਦਤਮਹਿਮਾਮਹਨਾ॥ਰਸਿਚਰਿਚਰੁ
 ਬਿਰਿਯਾਨਿਧਾਨ॥੫੦॥ਸੋਭੰਤਸੀਸਜਤਕੀਜਟਨ
 ਨੇਮਕੇਨਖਨਥਢਏਮਹੰਨਾ॥ਬਿਭੁਮਬਿਭੁਤੀਉ
 ਜਲਸੁਸੇਗਾਰਿਜਚਗਜਤੁੰਲਿਮ੍ਰਿਗਚਰਮਹੇ॥੫੧॥
 ਮੁਖੀਸਤਬਿਭੁਤਿਲੰਗੋਰਬੰਦਾਸੰਨਿਯਾਸਚਗ
 ਤਜਿਭਰਬੰਦਾਅਸਨਕਸੁੰਨਿਯਾਅਥਿਯਕਤਅ
 ਗਾਅਥਿਯਜੋਜਮਹਿਮਾਸੁਰੰਗ॥੫੨॥ਇਕਅ
 ਸਚਿਤਤਜਿਸਰਬਅਸਾਅਨਕੁਤਗਤਨਿਸੁਰਿ
 ਨਉਰਸਾਮੁਨਿਚਗਲੀਨਤਜਿਸਰਬਕਮਾਅ
 ਰਕਤਨੇਤ੍ਰਜਨੁਧਰਮਧਾਮ॥੫੩॥ਅਥਿਕਰਚਿਤਅ
 ਨੋਡਲਅੰਗਾਜੁਤਥਿਅਨਨੇਤ੍ਰਮਹਿਮਾਅਭੰਗਾਧਰਿ
 ਏਕਅਸਅੰਦਾਸਚਿਤਾਸੰਨਿਯਾਸਦੇਵਪਰਮੰਪਦਿ
 ਤ॥੫੪॥ਅਵਦ੍ਰੁਤਗਤਮਹਿਮਾਅਪਗਾਸੁਤਗਿਯਾ
 ਨਸਿਧੁਬਿਰਿਯਾਉਰਗਮੁਨਿਮਨਪ੍ਰਬੀਨਗੁਨਗਨ
 ਮਹਨਾਜਨੁਭਯੋਧਰਮਗਿਯਾਨੀਮਹੰਨਾ॥੫੫॥ਕਥ
 ਏਨਪਾਪਜਿਹੰਭੁਤਅੰਗਾਗੁਨਿਗਨਸੰਪੰਨਿਯਾਸੁੰਦਰ

ਅਕਾਸ਼ਗੀਤਾ ਦੇ ਤਤਪਤ

ਸੁਰੰਗਾ ਲੰਗੇਦਬੰਦ ਅਵੰਤੁਤਗਤਾ ਚਕਿਰੀਤਿ
ਤਅਵਲੋਕਿਮਤਾ ॥ ੫੬ ॥ ਸੰਨਿਆਸ ਦੇਵ ਅਨ
ਭੁਤ ਅੰਗਾ ਲਾਜੰਤ ਦੇਖਿ ਦੁਤਿ ਜਿਹੰ ਅੰਗਾ ਮੁ
ਨਿਰੰਤ ਦੇਵ ਸੰਨਿਆਸ ਗਾ ਜਿਹੰ ਮਧੇ ਸਰਬ ਸੰ
ਨਿਆਸ ਸਾਜ ॥ ੫੭ ॥ ਪਰਮੰਪਵੈ ਤੁਜ ਕੋ ਸਰੰਗਾ ਕ
ਬੰਨੁ ਨ ਕਾਮ ਕਿਨੈ ਅਪੀਗਾ ਜਟੋਗ ਜਾ ਸੁਸੰਤ
ਸੀਸਾ ਅਸਧਰੁ ਪਸੰਨਿਆਸ ਈਸਾ ॥ ੫੮ ॥ ਆ
ਭਾ ਅਪਰਕਥ ਸਕੈ ਕੋ ਨਾ ਸੁਨਿਹੇ ਜੋ ਛਗੀ ਪਰਬੰ
ਨਾ ਚਕਿਰੀਤਿ ਚੁਰਮ ਅਭਾ ਬਿਚਗਾ ਲਾਜਿ ਯੋ
ਨੰਗ ਅਭਾ ਨਿੰਗ ॥ ੫੯ ॥ ਅਤਿ ਗਿਆਨ ਵੰਤ ਕਰਮ
ਨੁਪੁ ਬੀਨਾ ਅੰਨਿਆਸ ਗਤ ਹਰਿ ਕੋ ਅਪੀਨਾ ਛ
ਬਿਰਿਪਤ ਕੋਟਿ ਸੁਗਤ ਪ੍ਰਮਾਨਾ ਚਕਿਰਾ ਚੰਦਲ
ਖਿਆਸ ਮਾਨਾ ॥ ੬੦ ॥ ਉਪਜਿਆ ਆਪੁ ਇਕ ਜੋ ਗੁਪ
ਮਪੁ ਨਿਲ ਗਿਯੋ ਜੋਗ ਸਾਧਨ ਅਨੁਪਾ ਗਿਯੁ ਪ੍ਰਥਮ ਛ
ਡਿਉ ਠਿਚਲਾ ਵੰਤਾ ਪਰਮੰਪਵੈ ਤਨਿ ਗਮਲੀ ਮੰਤ
॥ ੬੧ ॥ ਜਬ ਕੀਨੋ ਜੋਗ ਬਹੁ ਦਿਨ ਪ੍ਰਮਾਨਾ ਤਬ ਕਲਾ
ਦੇਵ ਗੰਢੇ ਨਿਰਨਾ ਇਮਿ ਭਈ ਬਿੰਮ ਬਨੀ ਬਨਾਇ ॥
ਤੁਮ ਸੁਨਹੁ ਬੈਨ ਸੰਨਿਆਸ ਗਾਇ ॥ ੬੨ ॥ ਗੁਰੰਗੀਨ ਮੁਕ
ਤਿਨ ਹਿੰਤ ਵੰਤਾ ਤੁਹਿ ਕੋ ਅਨਿਸੁਨਿ ਬਿਮਲ ਮੰ
ਤਾ ਗੁਰਕ ਗਹਿ ਪ੍ਰਥਮ ਤਬੋ ਹਿ ਮੁਕਤਿ ਕਹਿ ਦੀਨ ਕਾ
ਲਤਿ ਹੰਜੋਗ ਜੁਗਤਿ ॥ ੬੩ ॥ ਬਹੁ ਭੰਤਿ ਵੰਤ ਦੇਵਤ

ਕੀਨਾ॥ ਅਸਾ ਬਿਹਰਿਤ ਹਰਿਕੋ ਅਪੀਨਾ॥ ਬਹੁ ਭੀ
 ਜੇਗਸਧਨਾ ਸਾਧਿ॥ ਅਦੋਗ ਜੇਗਮਹਿ ਮਾ ਅਗਾਧਿ॥
 ੬੩॥ ਤਬਨ ਮਸਕਰਕਰਿ ਦੋਤ ਦੇਵਾ॥ ਉਚਰਿਤ ਪਰਮ
 ਉਸਤਤਿ ਅਭੇਵਾ॥ ਜੇਗੀ ਨੇ ਜੇਗਰਾ ਜਾਨਰਾ ਜਾ॥ ਅਨਭੁ
 ਤ ਅੰਗ ਜਹੰਤ ਹੰ ਬਿਰਾਜਾ॥ ੬੪॥ ਜਲ ਬਲਾ ਬਿਅ
 ਪਾਜਿ ਹੰਤੇ ਜਏ ਕਾਗਵਤ ਜਾ॥ ਸੁਮੁਨਿ ਗਨ ਅਨੇ ਕਾਜਿ
 ਹੰਨੇ ਤੇ ਤਭਾ ਖੰਤ ਨਿਗਮਾ॥ ਸੇਭਾ ਅਨੁਪ ਅਨਭੁਤ ਅ
 ਗਮਾ॥ ੬੫॥ ਜਿਹੰਏ ਕੁਰੁਪ ਕਿਨੈ ਅਨੇ ਕਾ ਪੁਰਮੀ ਅਕ
 ਸਕਿਨੈ ਬਿਬੇਕਾ॥ ਜਲ ਬਾਬ ਲੇਸੁ ਸਬ ਠੰਗ ਜਾਨਿ॥
 ਅਨਭੈ ਅਜੇ ਨਿਅਨ ਅਸਮਾਨਿ॥ ੬੬॥ ਪਾਵਨ ਪ੍ਰਸਿੱ
 ਪ ਪਰਮ ਪੁਨੀਤਾ॥ ਅਜਾਨ ਬਹੁ ਅਨਭੁ ਅਜੀਤਾ॥ ਪ
 ਰਮ ਪ੍ਰਸਿੱਪ ਪੁਰਨ ਪੁਰਨਾ॥ ਗਜਾਨਰਾ ਜੰਭੇ ਗੀ ਮਹਨਾ॥ ੬੭॥
 ਅਨਭੈ ਜਤੇ ਜਾਨਭੈ ਪ੍ਰਕਾਸਾ॥ ਖੜਗ ਨ ਸੰਪੰਨ
 ਪਰਮ ਪ੍ਰਭਾਸਾ॥ ਅਭਾ ਅਨੰਤ ਬਰਨੀ ਨਜਾਇ॥ ਗਿਰ
 ਫਿਰ ਸਰਬ ਮਤ ਕੋ ਚਲਾਇ॥ ੬੮॥ ਸਬੁ ਬਖਾਨਿ
 ਹੰਨੇ ਤੇ ਤੇਤਾ॥ ਅਕਲੰ ਕੁਰੁਪ ਅਭਾ ਅਮੇਤਾ॥ ਸਰਬੰਸ
 ਮਿਧਿ ਜਿਹੰ ਪਨ ਲਗਾ॥ ਜਿਹੰ ਨਾਮ ਲੇਤ ਸਭ ਪਾਧ ਭਗ
 ॥ ਗੁਨ ਸੀਲ ਸਾਧ ਤੋ ਕੇ ਸੁਭਾਵਾ॥ ਬਿਨੁ ਸਹਨਿਤਾ
 ਸੁਨੀ ਹੋ ਕੋ ਉਉਪਾਵਾ॥ ਵੀਨ ਨੰਉ ਪਰਨ ਜਾ ਸੁਬ ਨਿਕੋ
 ਈ ਕੋ ਕੋਇ ਲੇਤ ਮਨੀ॥ ੬੯॥ ਅਕਲੰ ਕੁਰੁਪ ਅਨਭੈ
 ਜਤੇ ਜਾ॥ ਅਸਨ ਅਡੋਲ ਸੁਭ ਸੁਭ ਸੇਜਾ॥ ਅਨਗਨਿਤ

ਜਸ੍ਹਗੁਨਮਧਿਸੇਭਾਲਖਿਸੰਤ੍ਰਿਮਿਤ੍ਰਜਿਹੰਗਰ
 ਲੇਭਾ॥੭੨॥ ਜਿਹੰਸੁੰਤ੍ਰਿਮਿਤ੍ਰਸਮਏਕਜਾਨੀ॥ਉਸ
 ਤਤੀਨਿਰਜਿਹੰਏਕਮਾਨੀ॥ਅਸਨਅਡੇਲਾਅ
 ਛਿੱਜਗੁਪਾਪਗਮੰਪਵਿੰਤ੍ਰੁਪਾਨਗੁਪਾ॥੭੩॥ ਜਿਹੰ
 ਬਸੁਪਾਨਖਗਉਧਸੇਗਾਅਵਿਲੇਕਿਦੈਤਅਰੁਦੇ
 ਵਸੇਗਾ॥ਬਿਨੁਬੈਗੁਪਾਨਭਵਪ੍ਰਕਾਸਾਅਨਛਿ
 ਜਗਤਨਿਸੁਰਿਨਨਿਰਾਸ॥੭੪॥ ਦੁਤਿਅਰਿਅੰਤ
 ਏਕੈਸਮਾਨਾਖੜਗਨਸਪੰਨਸਭਚਿਧਿਨਿਧਾਨਾ॥
 ਸੇਭਾਸੁਬਹੁਤਤਨਜਾਸੁਸੇਭਾਦੁਤਿਰੇਖਿਜੋਛਗੀ
 ਪ੍ਰਬਲੇਭਾ॥੭੫॥ ਅਨਭੰਗਅੰਗਅਨਭਵਪ੍ਰਕਾ
 ਸਾਪਸਗੀਜਗੰਤ੍ਰਜਿਹੰਜੀਵਰਾਸਾ॥ਕਿੰਨੇਸੁਜੀਵਜ
 ਲਥਲਾਅਨੇਕਾਅੰਤਹਸਮੇਖਭੁਨਿਗੁਪਏਕ॥੭੬॥
 ਜਿਹੰਭੁਅਨੈਨਨੰਦਿਕਲਾਜਲਾਛ੍ਰਿਸਕਾਪਾ
 ਪਨੰਦਿਕਨਕਲਾਅਛਿੱਜਤੇਜਅਨਭੁਤਗਤਾ॥
 ਏਕੈਸੁਪਨਿਸੁਰਿਨੁਪ੍ਰਭਤ॥੭੭॥ ਇਹੰਭਤਿਰ
 ਤਇਸਤੰਤ੍ਰਪਗਾਮੁਖਪੜ੍ਹਅਛ੍ਰਿਗਿਯੋਪਪਨਗਾ॥
 ਕੈਸਕੈਬਗਨਿਮਹਿਮੰਅਪਗਾਸੰਛੇਪਕੀਨਤਤੰਉ
 ਰਗਾ॥੭੮॥ ਜੋਕਰੈਪ੍ਰਤਿਕਾਸੀਪਸਰਬਾ॥ਲਿਖੈਗਨੇਸ
 ਕਰਿਕੈਸੁਗਰਬਾ॥ਮਸੁਸਰਬਾਸਿੰਧਲੇਖੇਨਬਨੇਸਾਨ
 ਹਿਤਰਿਪਅੰਤਕਹਿਸਕੈਸੇਸਾ॥੭੯॥ ਜੋਕਰੈਬੈਠਿਥ
 ਹਮਉਰਗਾਨੰਹਿਤਰਿਪਤੇਜਪਅੰਤਪਗਾਮਖਸਰ

ਨਮਕਨਪਤਿਭੰਡਾਨੰਤਿਤਰਿਪਤਾਸੁਪਾਭੰਤਾ
 ਤਾ॥ ਨਿਸੁਰਿਨਜਪੰਤਸਨਕਸੰਤਾਨੰਤਿਤਰਿ
 ਪਤਸੁਸੇਭਾਅੰਤਾ॥ ਮੁਖਚਰਿਬੇਰਕਿਨੇਉਚਰਗਾ॥
 ਤਜਿਗਬਨੇਤਨੇਤੈਬਿਚਰਗਾ॥ ੫॥ ਸਿਵਸਹਸਬਰ
 ਖਲੋਜੋਗਕੀਨਾ॥ ਤਜਿਨੇਹੇਹਬਨਖਸਲੀਨਾ॥ ਪੁ
 ਲਿਕੀਨੋਜੋਗਤਹੰਬਹੁਪ੍ਰਕਾਗਾਨੰਤਿਤਰਿਪਤਾਸੁਲਹਿ
 ਸਕਪਗਾ॥ ੬॥ ਜਿਹੰਏਕੁਪਅਨਿਕੰਪ੍ਰਕਸਾਅਥਿ
 ਕਤਤੇਜਨਿਸੁਰਿਨਉਰਸਾ॥ ਅਸਨਅੰਡੇਲਾਮੰਹਿ
 ਮਧਮੰਡਗਾ॥ ਅਨਭਵਪ੍ਰਕਸਸੇਭਾਸੁੰਗਾ॥ ੭॥ ਜਿਹੰ
 ਸੰਭ੍ਰਮੰਤ੍ਰਏਕੈਸਮਨਾਅਥਿਕਤਤੇਜਮੰਹਿਮੰਮ
 ਹੰਨਾ॥ ਜਿਹੰਅਰਿਅੰਤਏਕੈਸੁਰੁਪਾਸੁੰਦਰਸੁੰਗਜਗ
 ਕਰਅਰੁਪ॥ ੮॥ ਜਿਹੰਗੰਗੰਗਨਹਿਗੁਪੇਖਾਨੰਤਿਨਮ
 ਠੰਮਅਨਭਵਅਭੇਖਾਅਜਨਕਹੁਅਨਭਵਪ੍ਰ
 ਕਸਾਅਭਾਅੰਤਮਹਿਮੰਸੁਬਾਸਾ॥ ੯॥ ਕਈਕਲ
 ਪੋਜੋਗਜਿਨੁਕਰਤਬੀਤਾਨੰਤਿਤਰਿਪਤੰਨਪਰਿਗਏ
 ਚੀਤਾ॥ ਮੁਨਿਮਨਅਨੇਕਗੁਨਿਗਨਮਹੰਨਾ॥ ਬਹੁਕਸ
 ਰਕਰਤਨਹਿਧਰਤਧਿਅਨਾ॥ ੧੦॥ ਜਿਹੰਏਕੁਪਕਿਨੇ
 ਅਨੇਕਾਅੰਤਹਸਮੇਖਪੁਨਿਭਏਕਾਕਈਕੋਇਜੰ
 ਤਜੀਵਨਉਪਾਇ॥ ਫਿਰਿਅੰਤਲੇਤਅਪੈਮਿਲਾਇ
 ॥ ੧੧॥ ਜਿਹੰਜਗਤਜੀਵਸਬਪਰੇਸਗਨਾਮੁਨਿਮਨਅ
 ਨਿਕਜਿਹੰਜਪਤਚਰਨਾਕਈਕਲਪਬੀਤਤਿਹੰਧਰਤ

ਧਿਆਨਾ ਕਰੁਨ ਰੇਖਤਿ ਹੰਥਿ ਰਿਖਾ ਮੁਨਾ ॥੮੬॥ ਆ
 ਭਾਅਨੰਤ ਮਹਿ ਮਾਂ ਅਪਗਾ ਮੁਨਿ ਮਨ ਮਹੰਤ ਅਤਿ
 ਹੰਥਿ ਰਗਾ ਆ ਛਿੱਜੋ ਤੇਜ ਸੁਗਤਿ ਅਪਗਾ ਨਹਿ ਸ
 ਕਤ ਬੁਧਿ ਕਹਿ ਕੈ ਬਿਚਗਾ ॥੮੭॥ ਜਿਹੰ ਆ ਰਿਖ
 ਤੇ ਏਕੈ ਸੁਪਾਸੈ ਭਾਅ ਭੰਗ ਮਹਿ ਮਾਂ ਅਨੁਪਾਸਿ
 ਹੰਥਿ ਨਹਿ ਤਿਉ ਰੋਤ ਸਗਬਾ ਜਿਹੰ ਹਤ ਸਗਬਗ
 ਬੰਨਗ ਬ ॥੮੮॥ ਜਿਹੰ ਗਬਵੰਤ ਏਕੈ ਨਾ ਖਾਇ
 ਰਿਕਹਿ ਯੋ ਬੇਟੁ ਨਹਿ ਬੈਨ ਭਾਖਾ ਇਕ ਬਾਹਮੁ
 ਮਾਹਿ ਯੋ ਨ ਸੁੰਤਾ ਇਕ ਬਾਹਮੁ ਰਿਡ ਰਿਡੋ ਨ ਅੰਤ
 ॥੮੯॥ ਸੇਵਕ ਨ ਬਾਪਿ ਨ ਹਿੰਦੁ ਰਿਕੀ ਨਾਲ ਖਿਭ
 ਈ ਭੁਲਾ ਮੁਖ ਬਿਹਸਿ ਰੀਨਾ ਜਿਹੰ ਗਹੀ ਬਹੰ ਕੋ
 ਨਿਬਧਾ ਤਿਯ ਏਕ ਬਿਖਾਹਿ ਨਹਿ ਕੀਨ ਬਿਖਾਹ
 ੯੦ ਗੰਢ ਤੋ ਕੋਟਿ ਨਹਿ ਕਸਟ ਕੀਨਾ ਮੀਂਡ ਤੇ ਏਕ
 ਹੀ ਨਾਮ ਲੀਨਾ ਅਨਕ ਪਟੁ ਪਾ ਅਨਭਵ ਪ੍ਰਕਾਸ
 ॥ ਖੜਗ ਨ ਸੰਪਨਿ ॥ ਨਿਸੁਰਿ ਨ ਸਿਰਾਸ ॥੯੧॥ ਪਰ
 ਮੰਪਵਿੰਤ ਪੁਰਨ ਪੁਰਨਾ ਮਹਿ ਮਾਂ ਅਭੰਗ ਸੋਭਾ ਨਿ
 ਧਨਾ ਪਾਵਨ ਪ੍ਰਸਿਧਿ ਪਗਮ ਪੁਨੀਤਾ ਆਜਾਨ
 ਬਹੁ ਅਨਭੈ ਅਜੀਤ ੯੨ ਕਈ ਕੋਟਿ ਏਕੁ ਜਿਹੰ
 ਪਾਨਿ ਹਗਾ ਕਈ ਚੰਦ੍ਰ ਸੁਗਤਿ ਸੁਨਵਤਗਾ ਕਈ ਬਿ
 ਸੁਨਰੁ ਰਾਮ ਮੁਲਾ ਬਿਨੁ ਭਗਤਿ ਯੋ ਨ ਕੋਈ ਕ
 ਭੁਲਾ ੯੩ ਕਈ ਰੋਤ ਸੰਤਿ ਯੋਗ ਬਾਹਰੇ ਵਾਸਿ

ਮਨਮਛਿੰਨਹਿਲਖਤਭੇਵਾਬੁਭੰਤਿਮੰਤ
 ਮਤਕੈਪ੍ਰਕਾਸਾਥਿਨੁਏਕਾਸਸਭਹੀਨਿਰਸ
 ਜਿਹੰਨੇਤਨੇਤਭਖਤਨਿਗੰਮਾਕਰਤਸਰ
 ਬਕਰਨਅਗੰਮਾਜਿਹੰਲਖਤਕੋਇਨਹਿਕਵਨ
 ਜੀਭੀਜਿਹੰਨਹਿਪਿਤਭ੍ਰਿਤਤਤਮੰਤ ੫੯ ਜਾਨੀ
 ਨਜਤਜਿਹੰਗਗੁਪਾਸਹੰਨਸਹੁਪਨਭੁਪਾਜਿਹੰ
 ਬਗਨਜਤਿਨਿਹੰਭ੍ਰਿਤਅਨੰਤਾਅਦੋਅਪਗਨਿਰ
 ਬਿਖਿਬਿਅੰਤ ੬੦ ਬਗਨੀਨਜਤਜਿਹੰਗਗੇਖ
 ਅਤਿਭ੍ਰਿਤਅਨੰਤਅਤਿਬਲਅਭੇਖਾਅਨਖੰ
 ਭਚੇਤਅਥਿਕਗੁਪਾਦੇਵਨਦੇਵਮਹਿਮਾਮੁ
 ੫੮ ਉਸਤਤਿਅਨਿਰਜਿਹੰਇਕਸਮਾਨਾਅ
 ਭਾਅਖੰਡਮਹਿਮੰਮਹੰਨਾਅਥਿਕਗਚਿੱਤਅਨ
 ਭਦਪ੍ਰਕਾਸਾਘਟਘਟਬਿਆਪਿਨਿਸੁਰਿਨਉ
 ਦਸ ੧੦ ਇਹੰਭੰਤਿਰੋਤਉਸਤਤਿਉਚਗਾਡੋ
 ਤਕੀਨਅੰਤਜਉਦਗਾਅਭਿਭੰਤਿਭੰਤਿਉਠਿਪਰ
 ਭਚਗਨਾਜਾਨੀਨਜਤਜਿਹੰਜਤੀਬਗਨ ੧੧ ਜੋਕ
 ਭੇਤਕਈਜੁਗਉਚਗਾਨਹਿਤਰਿਪਤਾਸੁਲਹਿ
 ਜਤਪਗਾਮਮਅਲਪਬੁਧਿਤਵਗੁਨਅਨੰਤਾ
 ਬਗਨਜਤਤੁਮਅਤਿਬਿਅੰਤ ੧੨ ਤਵਗੁਨ
 ਤਿਉਚੰਅਥਗਸਮਾਨਾਮਮਅਲਪਬੁਧਿਬਲ
 ਕਾਜਨਾਕਿਮਿਸਕੋਬਗਨਿਤੁਮੇਪ੍ਰਭਵਾਤਬ

ਪਰਸਮਨਿਤਜਿਸਬਉਪਾਵ ॥ ੧੩ ॥ ਜਿਹਲਖ
 ਤਚੁਤਨਹਿਭੇਰਬੇਰਾਅਭਾਅਨੰਤਮਹਿਮ
 ਅਛੇਰਾਗੁਨਗਨਤਚੁਤਮੁਖਪਰਗਾਤਬਨੇਤ
 ਨੇਤਕਿਨੁਉਚਰ ॥ ੧੪ ॥ ਬਕਿੰਗੋਸਿਪਿਸਿਸਰਲ
 ਖਤਕਿੰਤਾਭਕਿਰਹੇਬਲੀਖੋਲਾਰਿਚਿਤਾਗੁ
 ਨਗਨਤਚੁਤਮੁਖਪਰਗਾਨਾਹਠਤਜਿਬਿਅੰਤ
 ਕਿਨੁਬਖਨਾ ॥ ੧੫ ॥ ਤਿਯੰਜਪਤਰੁਜੁਗੋਕੇਦਿ
 ਤਾਬਹਿਗਈੰਗਸਿਮੁਰਨਚੀਤਾਕਈਕਲਪ
 ਬੀਤਜਿਹੰਧਰਤਪਿਨਾਨਾਨੰਤਿਤਰਿੰਪਿਨਾਨਾ
 ਏਸੁਜਨਾ ॥ ੧੬ ॥ ਜਬਕੀਨਨਲਬੁੰਮਪ੍ਰਵੇਸਾ
 ਮੁਨਿੰਮੰਨਰਿਜਬਰਿਸੇਸਾਨੰਤਿਕਮਲਨ
 ਲਕੋਲੰਖਪਗਾਕੁਤਸੁਕੈਸਪਵੈਬਿਚਰ
 ਬਰੀਨਜਤਜਿਹੰਛਬਿਸੁਰੰਗਾਅਭਾਅਪਲ
 ਹਿਮੰਅਭੰਗਾਜਿਹੰਏਕੁਪਕਿੰਨੇਅਨੇਕਾਪਗੋ
 ਰਿਆਨਤਿਹੰਪਰੁਟੇਕ ॥ ੧੭ ॥ ਰਾਮਾਤਾਜ
 ਤਪਾ ॥ ੧੮ ॥ ਤਿਭੰਤਿਭੰਤਿਬਿਅੰਤਰੇਸੁਭਵੰਤਿ
 ਤਉਚਗਾਭੰਤਿਭੰਤਿਪੰਗੀਲਗਤਜਿਗਰਬਅੰ
 ਤੁਕਮਗੋਕੇਦਿਬਰਖਕੀਜਬੈਹਿਸੇਵਵੰਤਿ
 ਤਲਾਇਆਕਸਮਾਤਭਈਤਬੈਤਿਹੰਦਿਅੰ
 ਨਿਬਨਾਇ ॥ ੧੯ ॥ ਬੈਮੰਬਾਨੰਤਾਚੈਤੰਮੰ
 ਤਿਯਕੋਤੁਵੈਗੁਰੰਨਮੁਕਤਿਨੇਹਿਸਿਰਵੰਕਪ

ਜਵਨਾਇਮਭਖਈਸਭਕੋਇਕੋਟਿਕਸਟਨਕਿਯੋ
 ਕੋਨਹਿਐਸਦੇਉਧਗਾਜਾਇਕੋਗੁਰਕੀਜਿਯੈਸੁ
 ਨੁਸਤਿਅੰਤਕੁਮਗਾ॥੧੧੦॥ਤਬਾਗਾਐਸਬਾ
 ਵੇਰਯੋਜਬੈਤਬਰਤਸਤਿਯਸੁਪਾਸਿਪੁਸੀਲ
 ਸੁਬਿਤਕੋਨਰਗਿਯਨਕੋਜਨਕੁਪਾਪੰਨਲਾਗਿਤੋ
 ਤਕੈਇੰਭੁਤਿਕੀਨਉਚਗਾਕਵਨਸੋਗੁਰਕੀਜਿਯੈ
 ਕਹਿਮੋਹਿਤਤਬਿਚਗਾ॥੧੧੧॥ਬਿਯੋਮਬਾਨਾਬਾ॥੪॥
 ਜਵਨਚਿਤਬਿਖੋਰੁਚੈਸੋਈਕੀਜਿਯੈਗੁਰਦੇਵਾ॥ਤਿ
 ਯਗਕਰਿਕੋਕਪਟਕੋਚਿਤਲਾਇਕੀਜੈਸੇਵਾ॥ਗੀਝਿ
 ਪੈਗੁਰਦੇਵਤੋਤੁਮਪਾਇੰਬਸਰਨਾਯੋਨਹੋਇਉਧ
 ਗੋਪਸੁਨਿਲੇਹੁਦੰਤਸੁਜਨਾ॥੧੧੨॥ਪ੍ਰਥਮਮੰਤਰਯੋ
 ਜਿਨ੍ਹੈਸੋਈਜਾਨਿਕੈਗੁਰਦੇਵਾਜੋਗਕਰਨਕੋਚਲਾਜਿ
 ਯਮਾਨਿਕੈਅਨਭਵਾ॥ਤਤਮਤਗੋਮਨੈਕਗਿਮਾਨਿ
 ਬੈਨਨਦੇਕਾਘੋਰਕਾਨਨੁਕੋਚਲਾਧਰਿਜੋਗਨਿਯਾਸ
 ਅਨੇਕ॥੧੧੩॥ਘੋਰਕਾਨਨੁਮੈਕਗੀਤਪਸਾਅਨੇਕ
 ਪ੍ਰਕਾਗਾਭੀਤਿਭੀਤਿਨਕੋਕੋਇਕਚਿੰਤਮੰਤਉਚਾ
 ਕਸਟਕੈਜਬਹੀਕਿਯਤਪਘੋਰਬਖਪ੍ਰਮਾਨਾਭ
 ਯੋਕੋਬਸੇਤਭੇਤਬਾਨਿਬੁਧਿਨਿਧਾਨ॥੧੧੪॥
 ਬੁਧਿਕੋਬਗੁਜਿਯੋਰਯੋਤਿਨਅਨਿਬੁਧਿਅਨੰ
 ਤਾਪਗਮਪੁਖਪਵਿੰਤਕੈਗੇਰੇਤਰੇਵਮਹੰਤਾਅ
 ਕਸਮਤਬਫੀਤਬੈਬੁਧਿਜਤੰਤੰਤਰਿਸਨਾਪਗਮ

ਪ੍ਰਚਰਕਿਯਾਜਹੀਤਪਰਮਪਾਪਕਿਸਾਨਾ॥੧੧੪॥
ਥਮਅਕਲਗੁਰੁਕਿਯੋਜਿਹੰਕੋਕਥੈਨਹਿਨਸਾ॥
ਜੋਤਤੋਤਰਿਸਾਵਿਸਾਜਿਹੰਠੋਸਰਬਨਿਵਸਾ॥
ਅੰਤਜੇਗਜਸੇਤਉਤਬੁਜਕੀਨਜਸੁਪਸਗਾਤਹਿ॥
ਜਾਨਿਗੁਰੁਕਿਯੋਮੁਨਿਸੰਤਿਪਦਤਸੁਪਗਾ॥੧੧੫॥
ਤੇਸੀਰਤਮਹਤਾਮੇ॥ਪ੍ਰਬਮੁਗੁਰੁਅਕਲਪਰਬਤ
ਮਨੀ॥੧॥

ਪਰਮਰੁਪਪਾਪ
ਤਮੁਨਿਮਨਜੋਗਕਰਮਨਿਧਨਾ॥ਦੁਸੇਗੁਰੁਕੋਕਰ
ਮਨਈਮਨੈਮੁਨਿਮਨਾਨਥਤੋਹਿਪਛਾਨਿਜੈਮਨ
ਮਨਈਜਿਹੰਕਲਾ॥ਸਿਧਿਯਤੋਮਨਕਮਨਸੁਧੋ
ਤਉਸੁਨਿਲਾਭਾ॥੧੧੬॥ਦੁਸੇਗੁਰੁਮਨਦਰਨਾ

ਭਜੋਗਪ੍ਰਕਾਤਭ
॥੬੫॥੧੧੭॥ਜਥੈਦ੍ਰੋਸਕੀਨੇਗੁਰੁਦਤਦੇਵੀ॥ਸਰ
ਏਕਚਿਤਿਅੰਕਗੈਨਿਤਿਅਸੇਵੀ॥ਜਟਾਜੁਟਸੀਸੀ
ਸੁਗੰਗਤਰੰਗੀ॥ਕਥੈਢ੍ਰੋਸਕਾਅੰਗਕੋਨਅੰਨਗੀ॥
॥ਮਹਾਉੱਜਲੀਅੰਗਥਿਭੁਤਸੋਯੈ॥ਲਖੈਮੰਨਿਮਨੀ॥
ਮਹਾਮਨੋਮੋਯੈ॥ਜਟਾਜੁਟਗੰਗਤਰੰਗੀਮਹਨੀ॥ਮਹਾ
ਧਿਅੰਰਗਥਿਰਿਯਾਨਿਧਨੀ॥੧੧੮॥ਭਗੋਪੋਲਸੋ
ਬਸਤਲੰਗੋਟਬੰਦੀ॥ਤਜੇਸਰਬਅਸਰਦੈਏਕਥੈ
ਰੀ॥ਮਹਾਮੰਨਿਮਨੀਮਹਾਮੰਨਿਬੰਧੋ॥ਮਹਾਜੋਗਕਰ
ਮੰਸਥੈਨਿਯਾਸਸੰਧੋ॥੧੧੯॥ਰਯਾਸਿਪੁਸਰਬਸੁਭੰ

ਕਰਮਕਰਤਾ॥ ਹਰੇ ਸਰਬਗਰਬੀ ਮਹਾਤੋਜਧਰਤਾ॥ ਮ
 ਹ ਜੋਗਕੀ ਸਧਨਾ ਸਰਬਸਾਧੀ॥ ਮਹਾਮੋਨਿ ਮਨੀ ਮਹ
 ਸਿਧਿ ਲਾਧੀ॥ ੧੨੧॥ ਉਠੈ ਪ੍ਰਤਸੰਖਿ ਕਰੈ ਨ੍ਰਾਜਾ
 ਵੈ॥ ਕਰੈ ਸਾਧਨਾ ਜੋਗਕੀ ਜੋਗਭਾਵੈ॥ ਤਿਕਲੋ ਗਿਯਾ
 ਰਗਸੀ ਮਹਾਪਰਮਤਤੀ॥ ਸੁਸੰਨਿਯਾ ਸਰੇਵੀ ਮਹਾਸੁੱਧ
 ਮਤੀ॥ ੧੨੨॥ ਪਿਪਾਸਾ ਲੁਧਾ ਅਨਿਕੈ ਜੋਸਤ ਵੈ॥ ਗੈ
 ਏਕਚਿਤੈ ਨਚਿਤੈ ਚਲਵੈ॥ ਕਰੈ ਜੋਗਨਿਯਾ ਸੰਨਿਗ
 ਸੰਉਰਾ ਸੀ॥ ਧਰੇ ਮੇਖਲਾ ਪਰਮਤਤੈ ਪ੍ਰਕਾਸੀ॥ ੧੨੩॥
 ਮਹਾਅਤਮ ਰਗਸੀ ਮਹਾਤਤ ਬੇਤਾ॥ ਥਿਰੀ ਅਸਨੇ
 ਕੀ ਮਹਾਉਰਧਰੇਤਾ॥ ਕਰੈ ਸਤਿਅਕਰਮ ਕੁਕਰਮ ਪ੍ਰਨ
 ਸੀ॥ ਸਬੈ ਕਾਨਨੇ ਸੰਸੁਪਾ ਤੈਉਰਾ ਸੀ॥ ਤਜੈ ਕਮਕੁਧ
 ਸਬੈ ਲੋਭ ਮੋਹੀ॥ ਮਹਾ ਜੋਗਦੁਲਾ ਮਹਾਮੋਨਿ ਸੇਹੀ॥ ੧
 ੨੪॥ ਕਰੈ ਨਿਯਾ ਸਏਕ ਅਨੇਕ ਪ੍ਰਕਾਸੀ॥ ਮਹਾਬ੍ਰਹਮ
 ਰਜੰਸੁ ਪਰਮਾਧਿਕਾਸੀ॥ ਮਹਾਤਤ ਬੇਤਾ ਸੁਸੰਨਿਯਾ ਸ
 ਜੋਗੀ॥ ਅਨਾ ਸੰਉਰਾ ਸੰਸੁਬਾ ਸੰਅਰੋਗੀ॥ ੧੨੫॥ ਅਨ
 ਸਾਮਹਾਉਰਧਰੇਤਾ ਸੰਨਿਯਾ ਸੀ॥ ਮਹਾਤਤ ਬੇਤਾ ਅ
 ਨਾ ਸੰਉਰਾ ਸੀ॥ ਸਬੈ ਜੋਗਸਾਧੇ ਗੈ ਏਕਚਿਤੀ॥ ਤਜੈ
 ਐਰਸਰਬੰਗ ਹਿਭੈ ਏਕਹਿਤੀ॥ ੧੨੬॥ ਤਰੈਤਾ ਪਿਧੁਮੰ
 ਕਰੈ ਪਾਮਉਂਗੀ॥ ਫੁਲੈ ਮਧਿਅਗਨਿਤ ਉਧਿਅਨ ਮੁੰ
 ਗੀ॥ ਮਹਾਬ੍ਰਹਮ ਚਰੰਜੀ ਮਹਾਪਰਮਾਧੀ॥ ਭਏ ਦਤ
 ਕੇਰੁ ਪੁਰਨਵਤੀ॥ ੧੨੭॥ ਹਰੀਤਪਸੀ ਮੋਨਿ ਮੰਤੀ

ਮਹਨੀ। ਪਰੰਪੁਰਨੇਂਤਤਪ੍ਰਗਿਆਨਿਧਨੀ। ਕਰੈਜੋਗ
 ਨਿਜਾਸੰਤਜੋਗਜਭੋਗੀ। ਚਕੇਸਰਬਰੇਵਜਕੇਸਰ
 ਬੋਲੇਗੀ॥੧੨੫॥ ਜਕੇਜੋਛਗੀਧੁੰਬਥਿਦਿਅਨਿਧ
 ਨੀ। ਚਕੇਰੇਵਤਚੰਦਸੂਰੰਸੂਰਨੀ। ਛਕੇਜੀਵਜੀਤੀ
 ਲਖੇਪਰਮਰੂਪੀ। ਤਜਿਯੋਗਰਬਸਰਬੰਲਗੋਪਨ
 ਭੁਪੀ॥੧੨੬॥ ਜਟੀਰੰਡਮੰਡੀਤਪੀਬ੍ਰਹਮਚਰੀ। ਜ
 ਚੰਡਮੰਡੀ। ਚੰਡਮੰਡੀ। ਜਟੀਜੰਗਮੀਜਮਨੀ
 ਜੰਤ੍ਰਧਰੀ। ਪਰੰਪਰਬਤੀਪਰਮਰੇਸੀਪਛੇਲੇ। ਬ
 ਲੀਬਲਖੀਬੰਗੁਮੀਗੁਹੇਲੇ॥੧੨੭॥ ਜਟੀਜਮ
 ਨੀਜੰਤ੍ਰਧਰੀਛਲੰਗੇ। ਅਜੀਅਮਗੀਨਿਵਲਕ
 ਕਰਸਵੇਗੇ। ਅਤੇਵਗਨਿੰਤੰਤ੍ਰਿਜੁਆਜਗਿਯਾ
 ਗੀ। ਅਪੰਊਰਧਰੇਤੇਬੰਬ੍ਰਹਮਚਰੀ॥੧੨੮॥ ਜਿਤਿ
 ਰੇਸਰੇਸੰਤੰਤ੍ਰੇਛੰਤ੍ਰਧਰੀ। ਸਬੈਪਾਨਲਗੇਤਜਿਯੋ
 ਗਰਬਭਗੀ। ਕਰੈਲਾਗਿਸਰਬੰਸੁਸੰਨਿਜਾਸੰਜੋਗੀ।
 ਏਹੀਪੰਥਲਾਗੇਸੁਭੰਸਰਬਲੇਗੀ॥੧੨੯॥ ਸਬੈਰੇ
 ਸਰੇਸਨਤੰਲੋਗਾਏ। ਕਰੰਦੰਤਕੇਅਨਿਮੰਡੀ
 ਤਏ। ਪਰੰਸੀਸਪੈਪਰਮਜੁਟੰਜਟਨੀ। ਕਰੈਲਾਗਿਸੰ
 ਨਿਜਾਸੰਜੋਗਅਪ੍ਰਮਾਨੀ॥੧੩੦॥ ਸਤਨਾਮਲੜੰਗ
 ਪ੍ਰਸਾਰਿ। ਰੇਸਰੇਸਨਕੇਸਬੈਨਿਪਅਨਿਕੈਭਿੰਦ
 ਗਾਜਨਿਪਾਨਪਰੰਸਬੈਗੁਰਦੰਤਸੀਸਿਧੰਗੀਤਿਯ
 ਗਿਅੰਗਨਏਨਏਮਤਏਕਰੀਮਤਿਠਨਾਅਨਿਮੰਡੀ

ਮੰਗਤਭੇਸਭਗਜਪਟਨਿਧਨਾ॥੧੩੫॥ਅਨਿਆ
 ਨਿਲਗੇਸਥੈਪਗਜਨਿਕੈਗੁਰੇਵਾਸਸ੨ਸਸ੨
 ਸਥੈਭਿਤੰਬਰਨੰਤੁਪਅਭੇਵਾਅਛਿੰਦਗਤ
 ਅਛਿੰਦਗੁਪਅਭਿੰਦਗਦੁਰੰਤਾਅਮਿਤਭਿਜਅ
 ਜਿਤਪਰਮੁਪਜਿਯੋਸੁਰੰਤਮਹੰਤਾ॥੧੩੬॥ਪੇਖਿਰੁਪ
 ਚਕੇਚਰਾਚਰਸਰਬਾਥੈਮਥਿਮਾਨਾਜੰਤਤੰਤਰੇ
 ਨਗਪੀਪਚਿੰਤੁਪਸਮਾਨਾਅੰਤਛੰਤਨਿਪਤਿਸਥੈ
 ਚਿਜਿਯੋਗਲੈਸੰਨਿਆਸਾਅਨਿਆਨਿਕਰੈਲਗੈਰੈਜੋ
 ਤਤੰਤਉਰਾਸਾ॥੧੩੭॥ਇੰਤਉਪਿੰਤਚਕੇਸਥੈਚਿਤ
 ਚਕਿਯੋਸਮਿਭਨਾਲੈਨਰੰਤਛਿਨਇਆਜੁਨਿਪੰ
 ਤਿੰਮੰਗਮਹੰਨਾਗੀਝੀਝੀਝੇਜਹੰਤਹੰਸਰਬਾਥੈ
 ਮਥਿਮਾਨਾਜਨਿਜਨਿਸਥੈਪਰਗੁਰੇਵਰੰਤਮਹੰ
 ਨਾ॥੧੩੮॥ਜੰਤਤੰਤਰਿਸਾਵਿਸਾਨਿਪਗਜਸਜਾਥਿ
 ਸਾਧੀਅਨਿਆਨਿਸੰਭੰਗੇਪਗਰੰਤਰੇਵਉਰਾ
 ਜਾਨਿਜਨਿਸੁਧਰਮਕੇਧਰਮਨਿਕੈਗੁਰੇਵਾਪ੍ਰੀ
 ਤਿਮਨਿਸਥੈਲਗੈਮਨਛਾਡਿਕੈਅਹੰਮੇਵਾ॥੧੩੯॥
 ਰਜਸਾਜਸਥੈਤਜੈਨਿਪਭੇਸਕੈਸੰਨਿਆਸਾਅਨਿ
 ਜੰਗਕਰੈਲਗੈਰੈਜੰਤਤੰਤਉਰਾਸਾਅੰਗਉਜਲਮੰ
 ਗਿਥਿੰਤੁਤਮੀਸਜੁਟਜਟਨਾਭੰਤਿਭੰਤਿਨਸੰਸੁਭੇ
 ਸਭਗਜਪਟਨਿਧਨਾ॥੧੪੦॥ਜੰਤਤੰਤਰਿਸਾਧਿਸੰਪ
 ਚਿਪੁੰਤਮਿੰਤਕਲਿੰਤਾਭੇਸਲੈਸੰਨਿਆਸਕੈਨਿਪਛ

ਪਿਸਠਿਪਾਨਾਕੇਈਦੇਤਕਰਮਕੀਛਾਡਿਬਾਨਾ॥੧੪੬॥
 ਕੇਈਕਰਤਬੈਠਿਪਰਮਪ੍ਰਕਾਸਾਕੇਈਕੁਮਤਪੱਥ
 ਬਨਬਨਉਦਾਸਾਕੇਈਗੁਤਏਕਅਸਨਅਡੋਲ
 ਕਈਜਪਤਬੈਠਿਮੁਖਮੰਤ੍ਰਅਮੋਲਾ॥੧੪੭॥ਕਈ
 ਕਰਤਬੈਠਿਹਰਹਉਚਗਾਕਈਰਟਤਪਿਆਨਮੁਨਿਮ
 ਨਉਰਗਾਕਈਭਗਤਭਵਤੰਗਵਰਭਜੰਤਾਕਈਰਿ
 ਚਾਬੇਰਸਿੰਮੀਮੁਤਰਟਤ॥੧੪੮॥ਕਈਏਕਪਾਨਇਸਥਿ
 ਤਅਡੋਲਾਕਈਜਪਤਜਪਾਸਨਚਿੰਤਥੋਲਾਕਈ
 ਗੁਰਏਕਮਨਨਿਗਹਗਾਇਕਭਛਤਪੋਨਮੁਨਿਮਨ
 ਉਰਗਾ॥੧੪੯॥ਇਕਕਰਤਨਿਸਾਸਾਸਾਬਿੰਧੀਨਾਇ
 ਕਰਤਏਕਭਗਵਤਅਧੀਨਾਇਕਕਰਤਨੈਕਬਨ
 ਭਲਅਹਗਾਇਕਰਟਤਨਮੀਸਿਮਾਮਾਅਪਗਾ॥੧੫੦॥
 ੧ ਇਕਏਕਅਸਾਸਾਬਿਹਤਾਇਕਬਹੁਤਭੰਤਿ
 ਦੁਖਦੋਹਸੁਹਤਾਇਕਕਰਤਏਕਹਰਕੋਕਥਾਨਾਇ
 ਕਮੁਕਤਿਪੱਤ੍ਰਪਵਤਨਿਰਾਨਾ॥੧੫੧॥ਇਕਪਰੇਸਰ
 ਨਹਿਕੇਦੁਆਗਾਇਕਰਹਤਤਸੁਨਮੈਅਧਗਾਇ
 ਕਜਪਤਨਮਤਕੇਦੁਰੰਤਾਇਕਅੰਤਮੁਕਤਿਥਾ
 ਵਰਮਹੰਤ॥੧੫੨॥ਇਕਕਰਤਨਮਨਿਸੁਦਿਨਉਚ
 ਗਾਇਕਅਗਨਿਹੰਤਬ੍ਰਹਮਾਬਿਚਗਾਇਕਸਾਸਤ੍ਰ
 ਸਰਬਸਿੰਮੀਮੁਤਿਰਟਤਾਇਕਸਾਧੇਤਨਿਸੁਦਿਨਭ
 ਭੰਤ॥੧੫੩॥ਇਕਹੋਮਰਨਅਰੁਬੇਰਗੀਤਾਇਕ

ਰਤਬੈਠਿਖਟਸਾਸਤਨੀਤਿ॥ ਇਕਕਰਤਬੈਰਚ
 ਰੋਓਚਗਾ॥ ਇਕਗਿਜਾਨਗਾਬਮਹਿਮਾਅਪਗਾ॥੧੫॥
 ਇਕਭੰਤਿਭੰਤਿਮਿਸਟਨੋਭੰਗਾਬਹੁਰੀਨਬੋਲਿ
 ਭਛਰੇਤੋਗਾ॥ ਕਈਕਰਤਬੈਠਿਬਹੁਭੰਤਿਪਾਗਾਕ
 ਈਅੰਨਤ੍ਰਿਗਿਚਾਬੰਤਕਾ॥੧੫੦॥ ਕਈਭੰਤਿਭੰ
 ਤਿਸੋਧੰਤਿਆਨਾਕਈਕਰਤਬੈਠਿਹਕ੍ਰਿਤਕਨ
 ॥ ਕਈਸੁੰਨਤਪਠਪਗਮੰਪੁਨੀਤਾਨਹਿਮੁਰਤਕਲ
 ਪਬਹੁਜਤਬੀਤ॥੧੫੮॥ ਕਈਕਰਤਬੈਠਿਜਲ
 ਕੇਅਹਗਾਕਈਭ੍ਰਮਤਰੇਸਰੇਸਨਪਹਗਾਕਈਜ
 ਪਤਮਾਧਿਕੰਦਰੀਗਾਕਈਭ੍ਰਮਚਗਸਾਗਿ
 ਤਾਮਈਹ॥੧੫੯॥ ਕਈਹੁਤਬੈਠਿਮਧਿਨੀਗਾਇ
 ॥ ਕਈਅਗਨਿਜਰਿਤਪਤਬਨਾਇ॥ ਕਈਹੁਤ
 ਸਿਧਿਮੁਖਸੋਨਠਨੀ॥ ਅਨਅਸਤ੍ਰਿਗਾਇਕਾ
 ਸਮਾਨਿ॥੧੬॥ ਅਨੋਡੇਲਗਤਅਥਿਕਾਅੰਗ
 ਮਹਿਮੰਮਹੰਨਅਭਾਅਭੰਗਾ॥ ਅਨਭੈਸੁਪਾਅ
 ਨਭਵਪ੍ਰਕਾਸਾ॥ ਅਥਿਕਤਤੇਜਨਿਸੁਦਿਨਓ
 ਰਾਸ॥੧੬੧॥ ਇਹੰਭੰਤਿਜੰਗਿਅਕੀਨੇਅਪਗਾਗ
 ਰਬਾਝੁਯੋਨੋਵੈਓਧਗਾਤਬਪਰੇਤਕੇਚਗਨ
 ਆਨਿ॥ ਕਹਿਰੇਹਿਜੰਗਕੇਗੁਰਬਿਧਾਨ॥੧੬੨॥ ਬ
 ਨਮੰਧਿਜੋਨਮੰਡੇਅਪਗਾਬਨਨਮੰਤੋਨ੍ਹੈਗੇਕੁਮ
 ਗਗਿਗਮਧਿਸਿਧਿਕਿਨ੍ਹੈਅਨੇਕਾਗਿਗਨਮਤਮੁ

ਸਮੁਏ ਬਿਬੇਕ ॥੧੬੨॥ ਭਰਬਸੁ ਨ ਤੇਜੇ ਭੇਦੁ ਰੰਗ ॥
 ਭਰਬੀਨ ਮਤਿ ਨ ਕੇਭ ਸੰਗ ॥ ਪੁਰਜਾ ਸੁਸਿਖਿ ਕੀਨੇ ॥
 ਅਪਗਾ ਪੁਰਨਾ ਮਤਿ ਨਾਨੇ ਬਿਚਰ ॥੧੬੪॥ ਪਰਬਤ
 ਬਿਖੈ ਸੁਜੇ ਸਿਖਿ ਕੀਨਾ ॥ ਪਰਬਤ ਸੁਨ ਮਲੈ ਤਾਰੀ
 ਨਾਇਤੰ ਤਿਉ ਚਰਿਕ ਸਿਖੰ ਰਨਾ ॥ ਤਬ ਦੋਰੇ ਦੇ
 ਕਿਨੇ ਬਿਸਾ ॥੧੬੫॥ ਸਾਗਰ ਮੰਝੁ ਜੇ ਸਿਖਿ ਕੀਨ
 ਸਾਗਰ ਸੁਨ ਮਤਿ ਨ ਕੇ ਪ੍ਰਬੀਨਾ ॥ ਸਾਗਰੁ ਤੀਤੀ ਗਜੇਰੀ
 ਨਚੇਲਾ ॥ ਸਾਗਰੁ ਤੀਨਾ ਮਤਿ ਨ ਕੇ ਸੁਮੇਲਾ ॥੧੬੬॥
 ਤੀਰਥ ਨ ਬੀਚ ਜੇ ਸਿਖਿ ਕੀਨਾ ॥ ਤੀਰਥ ਨ ਸੁਨ ਮ
 ਤਿ ਨ ਕੇ ਪ੍ਰਬੀਨਾ ॥ ਜਿਨ ਚਰਨ ਦੋਰੇ ਕੇ ਗੋਰਾ ॥ ਨਿਤਿ ਭ
 ਏ ਸਰਬ ਬਿਰਿਯਾ ਨਿਧਨਾ ॥੧੬੭॥ ਇਮਿ ਕਰਤ ਸਿਖਿ
 ਜਤੰਤੰ ਬਿਯੋਗਿ ॥ ਅਸੁ ਮਨ ਬੀਚ ਜੇ ਜੋ ਨਿਯਗਾ ॥ ਤੰ
 ਤੰ ਸਿਖਿ ਜੇ ਕੀਨ ਜਾਇ ॥ ਅਸੁ ਮਨ ਸੁਨ ਮਤਿ ਨ ਕੇ
 ਸੁਰਇ ॥੧੬੮॥ ਅਗੰਨ ਬੀਚ ਜੇ ਅਭੈ ਦੋਰਾ ਸੰਨਿਯ
 ਸਰਜ ਅਤਿ ਬਿਮਲ ਮਤਿ ॥ ਤੰਤੰਤੰ ਸੁਕੀਨ ਜੇ ਸਿ
 ਖਿ ਜਾਇ ॥ ਅਗੰਨ ਨ ਮਤਿ ਨ ਕੇ ਰਬਾਇ ॥੧੬੯॥ ਜ
 ਹਤੰਤੰ ਬਿਯੋਗੁ ਨਿਕਰਤ ਦੋਰਾ ॥ ਅਨਭਵ ਪ੍ਰਕਾਸ ਅ
 ਰੁ ਬਿਮਲ ਮਤਿ ॥ ਅਜਨਬੁ ਅਤਿ ਸੈ ਪ੍ਰਭ ਵਾਅ
 ਬਿਕਤ ਤੇਜ ਸੰਨਿਯਾ ਸਰਵਾ ॥੧੭੦॥ ਜੇਹੁ ਤੇਰੇ ਸਦੇ ਸ
 ਨ ਨਿਪਾਲਾ ॥ ਤਜਿ ਗਰਬ ਪਨ ਲਗੇ ਸੁਢਲਾ ॥ ਤਜਿ ਰੀ
 ਨ ਅੰਗੁ ਭੇਦੁ ਉਪਾਇ ॥ ਤਿਨੁ ਗਹਿਓ ਏਕ ਸੰਨਿਯਾ ਸਰਾਇ

ਦਸਨਾ ਮਾਧਿਅੰ
 ਸਮਾਪਤਾ

॥१७॥ ਤਜਿ ਸਰਬ ਸਾਜ ਇਕ ਅਸਾਚਿ ਤਾਅ
 ਥਿਕਾਹ ਚਿੱਤ ਪਰਮ ਪਵਿੱਤਾ ਜਿਹੰ ਕਰਤ ਰੇ ਸੇ
 ਸਨ ਬਿਯੋਗਾਉ ਠਿਚਲਤ ਸਰਬ ਸਾਜ ਅਪਰੰ
 ७੨॥ ਰੇ ਰਾਗਾ ਗਵਨ ਕਰਤ ਜਿਹੰ ਜਿਹੰ ਰਿਸਾ ਮਨਿ ਮ
 ਨ ਰੇਤ ਅਪਗਾ ਸੰਗ ਚਲਤ ਉਠਿ ਸਬ ਪ੍ਰਜਾਤ ਜਿ
 ਘਰਬ ਰਪਤਾ ॥੧੭੩॥ ਰੇ ਪਦ ॥ ਜਿਹੰ ਜਿਹੰ ਰੇ ਸਮ
 ਨੀ ਸੁਰਗ ਏ ॥ ਉਚਨੀ ਚ ਸਰਹੀ ਸੰਗ ਭਏ ॥ ਏਕ ਜੋ
 ਗਿਅ ਅਗੁਰੁ ਪਾਪ ਅਪਗਾ ਕੰਨ ਮੇਰੈ ਕੋਧਿ ਚਰਾ
 ੧੭੪॥ ਜਹੰਤ ਹੰਚਲ ਜੋਗ ਸੰਨਿਖਾ ਸਾਗਾ ਜਪ ਵਲ
 ਜਿਭ ਏਉਰ ਸਾਥੈ ਸੀਭੁ ਮਿਨ ਰਿਖਿ ਤੋ ਕਈ ॥ ਜ
 ਹੰ ਸੰਨਿਖਾ ਸੰਜੋਗ ਨਹਿ ਹੋਈ ॥੧੭੫॥ ਰੇ ਬਿਸੁਰੁ ਕੀਨ
 ਜਿਹੰ ਭੰਤਾ ॥ ਅਬ ਸੁਨਿਲੇ ਹੁਕੋਇੰ ਬਾਤਾ ਏਕ
 ਮਕਰਿ ਕਰੰਤ ਨਿਹੰਗਾ ॥ ਐਸਾ ਹੋਰੈ ਅਨੁਮਾਨ ਬਿਚ
 ਗੀ ॥੧੭੬॥ ਆਪਨੀ ਖੈ ਐਸੁ ਅਨੁਮਾਨਾ ਤੀਸਰ
 ਗੁਰੁ ਮਾਹਮਾਨਾ ਪ੍ਰਮਾਤਮਾ ਤਕੀ ਗੋਬਿੰਦ ਵੈ ॥ ਤ
 ਬਹੀ ਨਥ ਨਿਰੰਜਨ ਪਵੈ ॥੧੭੭॥ ਆਪਨ ਆਪੁ ਆਪੁ
 ਮੋਰ ਸੈ ॥ ਅੰਤ ਗੁਰੁ ਅਤਮਾ ਪਰਸੈ ॥ ਏਕ ਛਾਡਿ ਕੈ
 ਨਤਨ ਪਵੈ ॥ ਤਬ ਹੀ ਪਰਮ ਸਤੁ ਕੋ ਪਵੈ ॥੧੭੮॥ ਏ
 ਕ ਸੁਰੁ ਪਏ ਕਕਰਿ ਰੇਖੈ ॥ ਆਨਭਾਵ ਕੋ ਭਾਵਨ ਪੈਖੈ ॥
 ਏਕ ਅਸਤ ਜਿ ਅਨਤਨ ਪਵੈ ॥ ਤਬ ਹੀ ਨਥ ਨਿਰੰ
 ਨ ਪਵੈ ॥੧੭੯॥ ਕੇਵਲ ਅੰਗਰੰਗ ਤਿਹੰ ਰਾਗੈ ॥ ਏਕ ਛਾ

ਤਮਾਸਗਾ ਸਰ
 ਰੇ ਰਾਗੈ

ਭਿਸ਼ਮਕੇਨਮਚੈਪਰਮਤਤਕੋਧਿਅਨਲਗਾਵੈ॥
 ਤਬਹੀਨਥਨਿਰੰਜਨਪਵੈ॥੧੮੦॥ਤੀਸਗੁਰੁਮਕਰਿ
 ਕਠਨੀ॥ਅਗੋਚਲਦਤਅਭਿਮਾਨੀ॥ਤਕਰਥਾਵ
 ਹਿਦੈਮਹਿਲੀਨਾ॥ਹਰਖਵੰਤਤਬਚਲਪ੍ਰਬੀਨਾ॥੧੮੧॥
 ਏਤ੍ਰੇਸ੍ਰੀ-ਰਤਮਹਤਮੇਸ੍ਰੀਸਗੁਰੁਮਕਰਿ॥ਕੋਚਗਨ
 ॥੩॥

ਚੰਪਈਜਬੈਰੰਤਗੁ
 ਰਅਗਿਸਿਧਗਾਮਛਰਸਕਰਬੈਠਿਨਿਰਗਾਉਜ
 ਲਗਅਤਿਧਿਆਨਲਗਾਏ॥ਮੈਨੀਸਰਬੋਲਕਿਲ
 ਜੇਏ॥੧੮੨॥ਜੈਸਿਕਧਿਆਨਮਛਕੇਕਾਜਾਲਾਵਤ
 ਬਕਨਵੈਨਿਰਲਾਜਾ॥ਭਲੀਭੰਤਿਏਹੰਧਿਆਨਲ
 ਗਏ॥ਭਵਤਹਿਕਮਨਿਮਨਭਏ॥੧੮੩॥ਐਸੇ
 ਧਿਆਨਨਥਹਿਤਲੈਏ॥ਤਬਹੀਪਰਮਪੁਰਖਕਹੰਧੈ
 ਏ॥ਮਛੰਤਕਲਖਿਰੰਤਭੁਲਨਾ॥ਚਤੁਰਥਗੁਰੁਤ
 ਸੁਅਨੁਮਾਨਾ॥੧੮੪॥ਏਸ੍ਰੀਰੰਤਮਹਤਮੇਸ੍ਰੀਕਚਰ
 ਚਰਚਰਨੀ॥੪॥

ਚੰਪਈਰੇ
 ਖੇਕਬਿਕਾਣਜੁਆਗੇ॥ਧਿਆਨਲਾਇਮੁਨਿਨਿਰ
 ਖਨਲਗੇ॥

॥੧੮੫॥ਮੁਸਕਜਜਸਲਾਵਤ
 ਧਿਅਨੁ॥ਲਾਜਤਦੇਖਿਮਹੰਤਮਹਨੁ॥ਐਸਧਿਆਨਹ
 ਰਿਤਲਗੈਏ॥ਤਬਹੀਨਥਨਿਰੰਜਪੈਏ॥੧੮੬॥ਪ
 ਚਮਗੁਰੁਪਹਿਮਜਾਨਾ॥ਅਕੋਭਾਵਹਿਏਅਨੁਮ

ਬਿ

ਪ੍ਰੀਤਗੁਰੂਗ੍ਰੰਥਸਾਹਿਬ
 ਪੰਨਾ ੫੬੧

ਨਾਅੈਸੀਭੀਤਿਪਿਅਨਜੇਲਾਵੈਸੋਨਿਸਚੈਸ
ਹਿਬਕੰਪਵੈ॥੧੯੧॥ਇਤਿਸ੍ਰੀਚੰਦਮਠਮੇਖ
ਕੁਲਪੰਚਮਗੁਰੂਬਨਨੀ॥੫॥

ਭੀਅਗੇਚਲਾਭਜਸੰਨਿਆਸਾਏਕਾਸ
ਗਹਿਚਿਤਅਨਾਸਾਤਹੰਇਕੁਪਧੁਨਖਤੋਲਾ
॥ਐਸਭੀਤਿਮਨਮੰਮੁਨਿਕਰ॥੧੯੨॥ਕੁਪਸੈਨਇ
ਹੰਜਤਨਲਹੀ॥ਗੀਵੰਨੀਚਨੀਚਹੀਗਹੀ॥ਸਗਲੀ
ਸੈਨਵਹਿਮਗਈ॥ਤਕੈਨੈਕਖਬਰਨਹਿਰਈ
੧੯੩॥ਗੁਈਧੁਨਖਤੋਠਿਰਿਨਨਿਹਾਮਾਨੀਚਹਿਗੀ
ਵਹਾਬੀਚਗਾ॥ਦੱਤਬਿੱਲੋਕਿਹਿਏਮੁਸਕਾਨਾ॥
ਖਸਟਮਗੁਰੂਤਿਸੀਕਹੰਜਾਨਾ॥੧੯੪॥ਗੁਮਹੇਤਇਹ
ਜਿਮਿਚਿਤਲਾਯੋ॥ਸੈਨਗਈਪਗਸਿਰਨਉਚਯੋ
॥ਤੈਸਿਆਪੁਰਸੰਪ੍ਰੀਤਿਲਗੈਯੋ॥ਤਬਹੀਪੁਰਖਪੁ
ਰਤਨਪੈਯੋ॥੧੯੫॥ਇਤਿਸ੍ਰੀਚੰਦਮਠਮੇਖ
ਖਸਟਮਗੁਰੂਬਨਨੀ॥੬॥

ਚੰਪਈ॥ਅਗੇਚਲਾਭਜਸੰਨਿਆਸਾਮਹਾਬਿ
ਮਲਾਮਨਭਯੋਉਦਾਸਾ॥ਨਿਰਖਾਤਹੰਏਕਮੰਛ
ਹਾਲਾਏਜਗਕਗਜਤਨਕਰਾ॥੧੯੬॥ਬਨਛੀਏ
ਕਰਬਮੇਧਗੇ॥ਜਗਿਅਧਕੰਧਪਰਡਗੇ॥ਇਸ
ਬਿਤਏਕਮੰਛਕੀਆਸਾਜਾਨੁਮੰਘਿਨਵਕੇਸ
ਸ॥੧੯੭॥ਏਕਸੁਰਢਮੰਛਕੀਆਸਾਗਜਪ

ਸੰਗਲੈਟਾਡਾਪਗਾਅਮਿਤਗਵਲਾਂਵਗੁਕੇ
 ਭੇਗਾਬਿਧਨਤੋਨਹਿਜਤਬਿਚੇਗੇ॥੨੫॥ਗਾਤਿਰੇ
 ਵਸਤਿਨਵਿਬਕੀਆਸਾ॥ਬੇਚਨਚਲਾਛਰਿ
 ਘਰਬਾਸਾ॥ਐਂਗਾਸਤੁਸਮਨਹਿਕੋਈ॥ਏਕੈ
 ਸਬਨਿਜਕੀਹੋਈ॥੨੬॥ਛਾਂਹੁਪਕੀਤਾਸਨਮ
 ਨੈ॥ਗਤੋਰਿਵਸਗਵਈਠਨੈ॥ਪਪੁਨਿਕੀਐਂਗੇ
 ਨਬਤਾ॥ਏਕੈਸਮਤਾਕੇਗਤਾ॥੨੭॥ਤਕਹੰਦੇ
 ਖਿਦਤਹਿਭਗਤਾ॥ਜਾਕਰੁਪੁਜਗਤਜਗਮ
 ਗਤਾ॥ਐਸਭਾਤਿਜੋਸਾਹਿਬਾਏਐ॥ਤਬਹੀਪੁ
 ਰਖਪੁਰਤਨਪੈਐ॥੨੮॥ਏਤੋਸਾਦਤਮਦਤ
 ਚਨਜਗੰਨੈ॥ਗਰਬਨਨੈ॥੨੯॥

ਚੰਪਈ॥ਚਲਮੁਨੀਤਜਿਪਰਹਿਆਸਾ॥ਮਹਾ
 ਮੋਨਿਅਹੁਮਹਉਦਾਸਾ॥ਪਰਮਤਤੁਬੇਤਾਬਡਾ
 ਗੀ॥ਮਹਾਮੋਨਿਹਰਿਕੋਅਨੁਗੀ॥੩੦॥ਪਰਮਪੁਰਖ
 ਪੁਰੋਬਡਾਗੀ॥ਮਹਾਮੁਨੀਹਰਿਕੋਅਨੁਗੀ॥ਬੁ
 ਹਮਭਗਤਖਟਗੁਨਗਸਲੀਨਾ॥ਏਕਨਮਕੇਸਮੋ
 ਭੀਨਾ॥੩੧॥ਉਜਲਗਤਮਹਾਮੁਨਿਸੋਹੈ॥ਸੁਗਤ
 ਰਮੁਨਿਮਨਸਭਕੋਮੋਹੈ॥ਜਹੰਜਹੰਜਾਇਦਤਸੁਤ
 ਕਰਮਾ॥ਤਹੰਤਹੰਤਸਭੈਨਿਹੰਕਰਮਾ॥੩੨॥ਭਗ
 ਮਾਮੋਹਤਿਹੰਪੇਖਤਭਗੈ॥ਰਮਭਗਤਿਸਭਹੀਉਏ
 ਲਾਗੈ॥ਪਪਤਪਸਭਦੁਹਿਪਰਈ॥ਨਿਸੁਰਿਨਹੈ

ਏਕਲਿਵਲਾਈ॥੨੬॥ਕਾਛਿਨਏਕਤਤੰਮਿਲਿਗ
 ਈਸੇਅਚੁਕਪੁਕਰਤਤਈ॥ਭਵਖਾਹਿਮਨਸੰ
 ਹਿਨਿਰਗਾ॥ਰਸਮੰਗੁਰੁਤਹਿਚੀਚਗ॥੨੭॥ਜੇਸੇਵੈ
 ਸੋਮੁਲਗਵਦੈ॥ਜੇਜਗੈਹਰਿਹਿਦੈਬਸਾਵੈ॥ਸੋਇ
 ਯਬੈਲਖਾਕੀਹਮਮਨੀ॥ਜੇਗਧਿਆਨਜਗੈਤੋਜਨੀ
 ॥੨੮॥ਇਤੋਸ੍ਰੀਦੇਤਮਤਮੇਕਾਛੇਨੇਰਸੰਸਾਰ
 ਚਲਨੀ॥੨੯॥ ਚੰਪਈਸਾਅ
 ਗੇਦੋਦੇਵਤਬਚਲਾ॥ਸਪੇਸਗਬਜੇਗਕੀਕਲਾ
 ॥ਅਮਿਤਤੇਜਅਰੁਭਜਪ੍ਰਭਉ॥ਜਨੁਕਬਨਦੁਸਰ
 ਰਗਉ॥੩੦॥ਸਬਹੀਕਲਜੇਗਕੀਸਧੀ॥ਮਹਸਿ
 ਧਿਅਮੇਨੀਮਨਲਾਪੀ॥ਅਪਿਕਤੇਜਅਰੁਅਪਿਕ
 ਪ੍ਰਭਵਾ॥ਜਲਖਿਏ੨ਸਨਖਰਵਾ॥੩੧॥ਮਧ
 ਭਾਛੇਰਾ॥ਭੁਪਸਾ॥੨੨॥ਮੁਨਿਮਨਉਦਗਾਗੁਨਿਗਨਅ
 ਪਗਾਹਰਿਭਗਤਿਲੀਨਾਹਰਿਕੋਅਪੀਨ॥੩੩॥ਤ
 ਜਿਗਜੋਭਗਾ॥ਸੰਨਿਆਸੋਜੋਗਾ॥ਸੰਨਿਆਸਗਾਇਹਰਿਭ
 ਗਤਿਭਾਇ॥੩੪॥ਮੁਖਛਾਧਿਅਪਗਾਪੁਰਣਵਤਰ
 ਆਖਕੀਅਸੇਖਾ॥ਬਿਰਿਛਾਬਿਸੇਖਾ॥੩੫॥ਸੁੰਦਰਸ
 ਰੂਪਾਮਹਿਮਾਅਨੁਪਾ॥ਅਭਾਅਪਗਾਮੁਨਿਮਨਉ
 ਰਗ॥੩੬॥ਸੰਨਿਆਸਦੇਵਾਗੁਨਗਨਅਭੇਦਾਅ
 ਧਿਕਤਰੂਪਾਮਹਿਮਾਅਨੁਪਾ॥੩੭॥ਸਬਸੁਭਸੁਭ
 ਵਾਅਤਿਭੁਤਪ੍ਰਭਵਾਮਹਿਮਾਅਪਗਾਗੁਨਿਗਨਉ

ਰਗ॥੨੧੮॥ਤਹੰਸੁਰਥਾਜਾ॥ਸੰਪਤਸਮਾਜਾ॥ਪੁਜੀ
 ਤਰੰਗਿ॥ਨਿਸੁਰਿਨਅਖੰਡ॥੨੧੯॥ਨਿਪਅਤਿਪੁ
 ਰੰਗਾਸਬਥਿਧਿਅਖੰਡ॥ਸਿਲਾਸਿਤਪ੍ਰਬੀਨਾਨੇ
 ਬੀਅਪੀਨ॥੨੨੦॥ਨਿਸੁਰਿਨਭਵਾਨਿ॥ਸੇਵਤਨਿ
 ਧਨੀ॥ਕਰਿਏਕਾਸਾ॥ਨਿਸੁਰਿਨਉਦਾਸ॥੨੨੧॥
 ਗਾਪੁਜੰਤਾ॥ਨਿਸਪ੍ਰਤਿਮਹੰਤਾ॥ਬਹੁਬਿਧਿਪ੍ਰਕਾਸਿ
 ॥ਸੇਵਤਸੰਵਾਗਿ॥੨੨੨॥ਅਤਿਗੁਨਨਿਧਨਾ॥ਮਹਿ
 ਮੰਮਹੰਤਾ॥ਅਤਿਬਿਮਲਅੰਗਾ॥ਲਖਿਲਜਤ
 ਗੰਗਾ॥੨੨੩॥ਤਿਹੰਨਿਗਖਿਰੰਤਾ॥ਅਤਿਬਿਮਲਮੰ
 ਤਿ॥ਅਨਖੰਡਜੋਤਿ॥ਜਨੁਭਿਯੋਉਦੈਤ॥੨੨੪॥
 ਮਕੰਤਅੰਗਾ॥ਲਖਿਲਜਤਗੰਗਾ॥ਅਤਿਗੁਨਨਿ
 ਧਨਾ॥ਮਹਿਮੰਮਹੰਤਾ॥੨੨੫॥ਅਨਭਵਪ੍ਰਕਾਸਾ॥
 ਸੁਰਿਨਉਦਾਸਾ॥ਅਤਿਭੁਤਸੁਭਾਵਾ॥ਸੰਨਿਯਾਸ
 ਰਵਾ॥੨੨੬॥ਲਖਿਤਾਸੁਸੇਵਾ॥ਸੰਨਿਯਾਸਦੇਵਾ॥
 ਅਤਿਚਿੰਤਗੀਣਿ॥ਤਿਠੰਸਸੀਣਿ॥੨੨੭॥ਮੰਤ੍ਰ
 ਰੰਤੀਛੰਦਾ॥ਕਿਰਿਥਿਯੋਤਰੰਤੀ॥ਕਿਧਮੰਤਮੰਤੀ॥
 ਸੁਸਰਬੰਤਸਾਜਾ॥ਕਿਰਿਥਿਯੋਤਰੰਤਾ॥੨੨੮॥ਕਿ
 ਆਲੋਕਿਅਕਸਮੀ॥ਕਿਸਰਬੰਤਧਮੀ॥ਕਿਅਜਿਤਿ
 ਭੁਪੀ॥ਕਿਠੰਭੇਸਰੁਪੀ॥੨੨੯॥ਕਿਅਜਨਬਹੀ॥ਕਿ
 ਰਬੰਤਸਾਹੀ॥ਕਿਧਮੰਸਰੁਪੀ॥ਕਿਸਰਬੰਤਭੁਪੀ
 ੩॥ਕਿਸਾਹਨਸਾਹੀ॥ਕਿਅਜਨਬਹੀ॥ਕਿਜੋਗੀਤ੍ਰ

ਗੰਮੀ॥ਕਿਧਰਸਿੰਧੁਪਾਮੀ॥੨੩॥ਕਿਰ੍ਹਰ੍ਹਿਗੁਪਾ॥ਕਿ
 ਭੁਪਨਭੁਪਾ॥ਕਿਆਰੰਗਜੋਗੀ॥ਕਿਤਿਯਾਗੀਤਸੋਗੀ॥੨
 ੩੪॥ਕਿਮੰਤਿਯੋਤਰੇਖੀ॥ਕਿਧਵਲ੍ਹਕੇਖੀ॥ਕਿਸੰਨਿਯਾ
 ਸਰਾਜੀ॥ਕਿਸਰਬੰਤਸਾਜੀ॥੨੩੩॥ਕਿਸੰਭਾਲਦੇਖਾ
 ॥ਕਿਸੁਪਚੰਦ੍ਰਪੇਖਾ॥ਕਿਪਾਦਿਤਕਰਮੀ॥ਕਿਸੰਨਿਯਾਸ
 ਧਰਮੀ॥੨੩੪॥ਕਿਸੰਨਿਯਾਸਭੇਖੀ॥ਕਿਆਧਰਮਦ੍ਰੋਖੀ
 ॥ਕਿਸਰਬੰਤਗਾਮੀ॥ਕਿਧਰਮੇਸਧਾਮੀ॥੨੩੫॥ਕਿਆ
 ਛਿੱਜੋਗੀ॥ਕਿਆਗੀਮਿਲੇਗੀ॥ਕਿਆਲੋਕਬੰਧੀ॥ਕਿ
 ਸਰਬੰਤਮੱਧੀ॥੨੩੬॥ਕਿਆਛਿੱਜਕਰਮਾ॥ਕਿਆ
 ਬੋਕਧਰਮਾ॥ਕਿਆਦੇਸਕਰਤਾ॥ਕਿਸੰਨਿਯਾਸਸਰਤਾ॥੨੩੭॥
 ॥ਕਿਪੰਗਗੀਤਾ॥ਕਿਸੰਜੋਜਮੁਕਤਾ॥ਕਿਖੰਕਲਭਗ
 ਤਾ॥੨੩੮॥ਕਿਖੰਕਲਿਰਾਸੀ॥ਕਿਸਰਬੰਤਗਾਮੀ॥ਕਿਸੰ
 ਨਿਯਾਸਰਾਜੀ॥ਕਿਸਰਬੰਤਸਾਜੀ॥੨੩੯॥ਕਿਪੰਗਗੀ
 ਤਾ॥ਕਿਆਧਰਮਮੰਤਾ॥ਕਿਸੰਨਿਯਾਸਭਗਤਾ॥ਕਿਸਾ
 ਜੀਮੁਕਤਾ॥੨੪੦॥ਕਿਆਸਕਤਕਰਮੀ॥ਕਿਆਬਿਯ
 ਕਤਧਰਮੀ॥ਕਿਆਮਿਤਜੋਗੀ॥ਕਿਆਗੀਅੰਗੇਰੀ॥੨੪੧॥
 ॥ਕਿਸੁਧਿਯਸੋਸੀ॥ਨਨੈਕਅੰਗੇਰੀਸੀ॥ਨਕੁੰਕਰਮਕਰਤਾ॥
 ॥ਕਿਧਰਮਸਮਰਿਤਾ॥੨੪੨॥ਕਿਜੋਗਾਧੇਕਗੀ॥ਕਿਸੰਨਿ
 ਯਾਸਧਾਗੀ॥ਕਿਬ੍ਰਹਮੰਸਭਗਤਾ॥ਕਿਆਰੰਭਜਗਤਾ
 ॥੨੪੩॥ਕਿਜਾਟਨਜੁਟੀ॥ਕਿਨੰਧਿਯਾਨਭੁਟੀ॥ਕਿਆ
 ਬੋਕਤਅੰਗੀ॥ਕਿਕੈਪਾਨਭੰਗੀ॥੨੪੪॥ਕਿਸੰਨਿਯਾਸ

ਕਿਅੰਗਿਨੰਤਾ॥

ਕਰਮੀ॥ ਕਿਰਾਵਲਧਰਮੀ॥ ਕਿਤਿਕਲਕੁਸਲੀ
 ॥ ਕਿਕਮੋਰਿਦੁਸਲੀ॥ ੨੪੫॥ ਕਿਤੀਮਹੁਬਜੈ॥ ਕਿ
 ਸੱਪਾਪਭਜੈ॥ ਕਿਥਿਭੁਤਸੋਧੈ॥ ਕਿਸਰਬੰਤਸੋਧੈ
 ॥ ੨੪੬॥ ਕਿਲੰਗੋਟਬੰਦੀ॥ ਕਿਏਕਰਛੰਦੀ॥ ਕਿਧ
 ਰਮਨਕਰਤਾ॥ ਕਿਧਾਪਨਹਰਤਾ॥ ੨੪੭॥ ਕਿਨਿਨਦ
 ਬਜੈ॥ ਕਿਧਾਪਭਜੈ॥ ਕਿਅੰਦੋਸਬੁਲੈ॥ ਕਿਲੈ
 ਗਿੰਥਬੁਲੈ॥ ੨੪੮॥ ਕਿਧਾਵਿਤੁਭੇਸੀ॥ ਕਿਧਮੇਂਦੁਰੇ
 ਸੀ॥ ਕਿਲੰਗੋਟਬੰਦੀ॥ ਕਿਅੰਜੋਤਿਵੰਦੀ॥ ੨੪੯॥ ਕਿ
 ਅਨਥਰਹਿਤਾ॥ ਕਿਸੰਨਿਆਸਸਹਿਤਾ॥ ਕਿਧਮੰਧੁ
 ਨੀਤੀ॥ ਕਿਸਰਬੰਤਮੀਤੀ॥ ੨੫੦॥ ਅਚਚਲਅੰਗੀ
 ਕਿਜੇਗੀਅਭੰਗੀ॥ ਕਿਅਥਿਅਕਤਰੁਪੀ॥ ਕਿਸੰਨਿਆਸ
 ਭੁਪੀ॥ ੨੫੧॥ ਕਿਬੀਰਨਰਾਪੀ॥ ਕਿਸਰਬੰਤਸਾਧੀ॥ ਕਿ
 ਪਾਵਿਤ੍ਰਕਰਮਾ॥ ਕਿਸੰਨਿਆਸਧਰਮਾ॥ ੨੫੨॥ ਅਧ
 ਖੰਡਰੰਗੀ॥ ਕਿਅਥਿੰਜਅੰਗੀ॥ ਕਿਅਨਿਆਇਹਰਤ
 ॥ ਕਿਸੰਨਿਆਇਕਰਤਾ॥ ੨੫੩॥ ਕਿਕਰਮੰਪ੍ਰਨਾਸੀ॥ ਕਿ
 ਸਰਬੰਤਰਾਸੀ॥ ਕਿਅਲਿਪਤਅੰਗੀ॥ ਕਿਅਭਾ
 ਭੰਗੀ॥ ੨੫੪॥ ਕਿਸਰਬੰਤਗੰਤਾ॥ ਕਿਧਾਪਨਹੰਤਾ॥ ਕਿ
 ਸਥਿਜੇਗੀ॥ ਕਿਤਤਿਅਗੋਰੰਗੀ॥ ੨੫੫॥ ਇਤਿਸ੍ਰੀ
 ਤਮਹਤਮੇਸੁਰਬਰਾਜਗੋਖਾਰੇਵੰ ਗਰਬਰਾਜ॥ ੧੧॥
 ਰਸਾਵਲਾਛੰਦੀ॥ ਚਲਾਛੰਦੀ
 ਤਅਗੋ॥ ਲਖੇਪਾਪਭਗੋ॥ ਬਜੈਘੰਟਘੰਗਾ॥ ਬਨੰਜਾ

ਜੋਗ ॥ ੨੫੬ ॥ ਨਵੰ ਨਰਬ ਜੋ ॥ ਧਰਪਾ ਪਭਾ ਜੋ ॥ ਕਰੈ
 ਰਬਿ ਅਰਚਾ ਚੁੰਤ ਬੇਰ ਚਰਚਾ ॥ ੨੫੭ ॥ ਸੁਤੰ ਸਰਬ
 ਪਰੰ ॥ ਸੁਸੰਨਿਆ ਸਰੰ ॥ ਮਹੰ ਜੋਗ ਨਿਆ ਸੀ ॥ ਸਰਈਓ
 ਦਸੀ ॥ ੨੫੮ ॥ ਖਟੰ ਸਾਸਤ੍ਰ ਚਰਚਾ ॥ ਰਹੈ ਬੇਰ ਅਰਚਾ
 ॥ ਮਹੰ ਮੋਨਿ ਮਾਨੀ ॥ ਕਿਸੰਨਿਆ ਸਪਿਆਨੀ ॥ ੨੫੯ ॥ ਚ
 ਲਾ ਦੰਤ ਅਗੋ ॥ ਲਖੇ ਪਾਪ ਭਗੋ ॥ ਲਖੀ ਏਕ ਕੰਨਿਆ
 ॥ ਤਿਉ ਲੋਕ ਪੀਨਿਆ ॥ ੨੬੦ ॥ ਮਹੰ ਬ੍ਰਹਮ ਚਰੀ ॥ ਸੁਧ
 ਮਾਧਿਕਰੀ ॥ ਲਖੀ ਪਨਤ ਕੋ ॥ ਗੁਡੀ ਬਾਲਿ ਵਕੋ ॥ ੨
 ੬੧ ॥ ਖਿਲੈ ਖੇਲਤ ਸੀ ॥ ਇਸੇ ਤੇਤ ਵਸੀ ॥ ਘੋਪਾਨਿ
 ਆਵੈ ॥ ਇਸੇ ਖੇਲ ਭਵੈ ॥ ੨੬੨ ॥ ਗਯੋ ਮੋਨਿ ਮਾਨੀ ॥ ਤ
 ਗੈਰਿ ਸਟਿ ਮਾਨੀ ॥ ਨਬ ਲਾਨਿ ਹਰਿਯੋ ॥ ਨ ਖੇਲੀ ਬਿ
 ਸਰਿਯੋ ॥ ੨੬੩ ॥ ਲਖੀ ਦੰਤ ਬਲਾ ॥ ਮਨੰਗ ਮਾਲਾ
 ॥ ਗੰਗੀ ਗਿਗ ਬੇਲਾ ॥ ਮਨੰਗ ਬੇਲੀ ॥ ੨੬੪ ॥ ਤਬੈ ਦੰਤ
 ਘੋਲ ਖੇਤੁ ਸੁਜ ਘੀ ॥ ਗੁਰੁ ਤੁਸਕੀਨਾ ॥ ਮਹੰ ਮੰਤ੍ਰੀ
 ਨਾ ॥ ੨੬੫ ॥ ਗੁਰੁ ਤੁਸੁਜ ਨਿਯੋ ॥ ਇਮੰ ਮੰਤ੍ਰ ਨਿਯੋ ॥ ਰਸੰ
 ਭੂਨਿਯਨਾ ॥ ਗੁਰੁ ਦੰਤ ਜਨੰ ॥ ੨੬੬ ॥ ਰਹੈ ਭੁਲਾ ਛੰਦਾ ॥
 ੨੬੭ ॥ ਲਖਿ ਛਬਿ ਬਲੀ ॥ ਅਤਿ ਦੁਤੰ ਵਲੀ ॥
 ਅਤਿ ਭੁਤੁ ਗੁਪਾ ॥ ਜਨੁ ਬੁਧਿ ਕੁਪਾ ॥ ੨੬੮ ॥ ਫਿਰਿ ਫਿਰਿ ਪੇ
 ਖਾ ॥ ਬੁਧਿ ਪਿਲੇਖਾ ॥ ਤਨ ਮਨ ਜਨਾ ॥ ਗੁਨ ਗਨ ਮਨੰ
 ੨੬੯ ॥ ਤਿਉ ਗੁਰ ਕੀਨਾ ॥ ਅਤਿ ਜਸ ਲੀਨਾ ॥ ਅਗਤ
 ਬਚ ਲਾਜਨੁ ਮਨਿ ਜੁਲਾ ॥ ੨੭੦ ॥ ਇਤਿ ਸ੍ਰੀ ਦੰਤ ਮ

ਤਤਮੰਚਲਾ ਦੁਰਸਵੰਗਬਰਨਨ॥੧੨॥

ਤੇਮਰਖਰਾਤਬਦੋਤਵੇਦਮ

ਤਨਾਰਸਚਰਿਚਰੁਨਿਧਨਾਅਤਿਭੂਤਉਤੰਮਗਾ
ਤਾਹਿਨਮਲੇਤਪ੍ਰਭਤ॥੩੭॥ਅਕਲੰਕਉਜਰ
ਅੰਗਾਲਾਖਿਲਾਜਗੀਰਗੰਗਾਅਨਥੈਅਭੂਤਸੁਰ
ਪਾਲਖਿਜੋਤਿਲਾਜਤਭੂਪ॥੩੮॥ਅਵਲੋਕਿਸੁ
ਭਿਤਏਕਾਗੁਰਮੰਧਿਜਾਸੁਅਨੇਕਾਅਧਰਾਤਿਠਾ
ਦੁਅਗਾਬਹੁਬਰਖਮੇਘਫੁਲਗ॥੩੯॥ਇਕਚਿੱਤ
ਠਾਦੁਸੁਐਸਾਸੇਵਰਨਮੁਗਤਿਜੈਸਾਦਿਕੁਦੇਖਿਤ
ਕੀਮੰਤਾਅਤਿਮਨਹਿਗੰਢੇਰੋਤ॥੪੦॥ਨਹਿਸੀਤ
ਮਾਨਤਘਾਮਾਨਹਿਚਿੱਤੇਲਿਖਾਵਤਛਾਮਾਨਹਿ
ਨੈਕਮੋਰਤਅੰਗਾਇਕਪਾਇਠਾਛਾਅਭੰਗਾ॥੪੧॥
ਗਦੋਤਤਕੇਜਾਇਅਵਲੋਕਿਤਸੁਬਨਾਇਅਪ
ਰਤਨਿਜਾਨਤਸਾਅਸਿਲੀਨੁਠਾਛਉਰਸ॥੪੨॥
ਥਰਖੰਤਮੇਘਮਹਤਾਭਜੰਤਭੂਮਿਨਿਧਨਾਜਗ
ਜੀਵਸਰਬਸੁਬਸਾਉਠਿਭਾਜਤਸਉਰਸ॥੪੩॥
ਇਠਠਾਛਭੂਪਤਿਪੰਗਾਮਨਜਾਪਜਾਪਤਗੰਗਾਨਹਿ
ਨੈਕਮੋਰਤਅੰਗਾਇਕਪਾਨਠਾਛਾਅਭੰਗਾ॥੪੪॥ਅ
ਸਿਲੀਨਪਾਨਕਰਲਾਚਮਕੰਤਉਜੱਲਜੁਲਾਜ
ਨੁਕਹੁਕੋਨਹਿਮਿਤਾਇਠੰਭਾਤਿਪਰਮਪਵਿਤ॥੪੫॥
ਨਹਿਨੈਕਚਵਤਪਾਵਾਬਹੁਭੰਤਿਸਾਧਤਰਵਾ

ਅਨਾਸਕੁਪਤਿਭਗਤਾਪ੍ਰਬੁਏਕਹੀਗਸਪਗਤ
 ੨੧੬॥ ਜਲਪਰਤਮੁਸਲਧਗਾਗਿਹੁਲੈਨਚਿਦੁਆ
 ਗਪਸੁਪਛਿਸਰਬਚਿਸਨਾਸਬਦੇਸਦੇਸਸਿਧ
 ਨਾ॥ ੨੧੭॥ ਇਹਠਛਹੈਇਕਅਸਾ॥ ਇਕਪਾਨਜਨੁਉਦ
 ਸਾਅਸਿਲੀਨਪਾਨਪ੍ਰਚੰਡਾਅਤਿਤੇਜਵੰਤਅਖੰਡ
 ੨੧੮॥ ਮਨਅਨੰਕੇਨਹਿਭਵਾ॥ ਇਕਦੇਵਿਕੋਚਿਤ
 ਚਵਾ॥ ਇਕਪਾਨਐਸੇਠਛਾਗਨਖੰਡਜਨੁਕਗਾਛ॥
 ੨੧੯॥ ਜਿਹੰਭੁਮਿਧਰੀਸਪਵਾ॥ ਨਹਿਠੇਗਿਨੈਕਉਚਵ
 ਨਹਿਠੰਮਭੀਜਿਸੁਤੰਨਾ॥ ਅਵਲੋਕਿਭਿਯੋਮੁਨਿਸੋ
 ਨਾ॥ ੨੨੦॥ ਅਵਲੋਕਿਤਾਸੁਮੁਨੇਸਾ॥ ਅਕਲੰਕਭਗ
 ਵਭੇਸਾਗੁਰਜਾਨਿਪਰਿਛਾਪਾਇ॥ ਜਿਲਾਜਸਾਜਸੁਚਾ
 ੨੨੧॥ ਤਿਹੰਜਾਨਿਕੈਗੁਰੇਵਾ॥ ਅਕਲੰਕਦੰਤਅ
 ਭੇਵਾ॥ ਚਿਤਤਾਸੁਕੇਸਭੀਨਾਗੁਰਤਿਯੋਰਸੀਤਿਹੰਕੀ
 ਨ॥ ੨੨੨॥ ਇਤਿਸ੍ਰਿਤਮਾਤਮੇਭ੍ਰਿਤਤ੍ਰਿਮੇਰੋਗੁ
 ਰਜਨਨੀ॥ ੧੩॥

ਪਦਯਛੰਦਾਫੁਪ੍ਰਸਾਦਿ॥ ਚਲਿਓਰੋਤਰਜੀਲ
 ਖੇਪਪਭਜੀ॥ ਜਿਨੈਨੈਕਪੇਖਾਗੁਰੁਤੁਲਿਲੇਖਾ॥ ੨੨੩
 ਮਹਾਜੋਤਿਗਜੈ॥ ਲਖੇਪਪਭਜੈ॥ ਮਹਾਤੇਜਸੋਯੈ॥ ਸ
 ਵਤੁਲਿਕੇਯੈ॥ ੨੨੪॥ ਜਿਨੈਨੈਕਪੇਖਾਮਨਮੈਨਰੇਖਾ॥
 ਮਹਾਭ੍ਰਮਜਾਨਾ॥ ਨਦ੍ਰਿਭਵਅਨਾ॥ ੨੨੫॥ ਸਿਝੀਸਰ
 ਥਨਗੀ॥ ਮਹਾਤੇਜਧਗੀ॥ ਨਹਰੰਸੰਭਗੀ॥ ਨਹੀਗੋਚਿਤਗੈ॥

੨੮੫॥ ਚਲੀਧਾਇਐਸੇ॥ ਨਦੀਨਾਵਜੈਸੇ॥ ਜੁਆਖਿ
 ਧਬਾਏ॥ ਗੰਧੋਕੋਨਮਾਏ॥ ੨੮੬॥ ਨਹੀਏਕਨਗੀਸੁ
 ਧਰਮਾਧਿਕਗੀ॥ ਕਿਧੋਪਬਤੀਯੈ॥ ਮਨੋਬਸਵੀਰੋ
 ॥ ੨੮੭॥ ਸੀਤੋਗੀਤੀਛੰਦਾ॥ ਝੁਪਸਾਰਿ॥ ਕਿਗਜਹਸੀ
 ਛੈ॥ ਕਿਬੰਦੁਲਤਛੈ॥ ਕਿਹਈਮਾਜਾਯੈ॥ ਕਿਪਰ
 ਮੰਪੁਭਾਯੈ॥ ੨੮੮॥ ਕਿਗਮੰਤੀਆਯੈ॥ ਕਰਕਾਪੁਭਾਯੈ॥
 ਕਿਗਜੇਸ੍ਰੀਛੈ॥ ਕਿਗਮੇਸ੍ਰੀਛੈ॥ ੨੮੯॥ ਕਿਕਾਇਸ੍ਰ
 ਕਛੈ॥ ਕਿਕਮੰਪੁਭਾਯੈ॥ ਕਿਦੇਵਨਾਯੈ॥ ਕਿਦੇਤੋਸ੍ਰ
 ਰਯੈ॥ ੨੯੦॥ ਕਿਸਾਦਿਤ੍ਰਕਛੈ॥ ਕਿਗਾਇਤ੍ਰਿਕਛੈ॥
 ਕਿਦੇਵੇਸ੍ਰੀਯੈ॥ ਕਿਗਜੇਸ੍ਰੀਯੈ॥ ੨੯੧॥ ਕਿਮੰਤ੍ਰਦਲ
 ਛੈ॥ ਕਿਤੰਤ੍ਰਲਕਛੈ॥ ਕਿਹਈਮਾਜਾਯੈ॥ ਕਿਹੇਸ੍ਰ
 ਗੀਛੈ॥ ੨੯੨॥ ਕਿਜਾਜੁਲਕਛੈ॥ ਕਿਸ੍ਰੁਨਾਜਾਯੈ॥
 ਕਿਸੁਪੰਸਚੀਯੈ॥ ਕਿਬ੍ਰਹਮਚੀਯੈ॥ ੨੯੩॥ ਕਿਪਰ
 ਮੇਸ੍ਰਾਯੈ॥ ਕਿਪਰਮੰਪੁਭਾਯੈ॥ ਕਿਪਾਦਿਤ੍ਰਤਛੈ॥ ਕਿ
 ਸਾਦਿਤ੍ਰਕਛੈ॥ ੨੯੪॥ ਕਿਚੰਚਲਿਕਛੈ॥ ਕਿਕਮੰ
 ਲਛੈ॥ ਕਿਕੁੰਤ੍ਰਿਯੁਜਾਯੈ॥ ਕਿਪਰਮੰਧੁਜਾਯੈ॥ ੨੯੫॥ ਕਿ
 ਰਜੇਸ੍ਰੀਯੈ॥ ਕਿਗਮੇਸ੍ਰੀਯੈ॥ ਕਿਗੰਗੀਮਯੈ॥ ਕਿਟੋ
 ਲਯੈ॥ ੨੯੬॥ ਕਿਭੁਪਾਲਕਛੈ॥ ਕਿਟੋਗੀਜਾਯੈ॥
 ਕਿਬਾਸੰਤਬਲਾ॥ ਕਿਗਨਮਾਯਾ॥ ੨੯੭॥ ਕਿਮੇਧਾ
 ਮਲਾਗੀ॥ ਕਿਗੰਗੀਧਮਗੀ॥ ਕਿਹੰਡੋਲਪੁੰਤੀ॥ ਕਿਅ
 ਕਾਸਉਂਤੀ॥ ੨੯੮॥ ਸੁਸੇਹਗਵੰਤੀ॥ ਕਿਪਰਗੰਗੀਤੀ॥

ਕਿਖਟਸਾਸਤ੍ਰਬਕਤਾ॥ਕਿਨਿਜੁਨੰਤਰਗਤਾ॥੩੦੩
 ਕਿਰੰਭਾਸਚੀਐ॥ਕਿਬ੍ਰਹਮਚੀਐ॥ਕਿਗ੍ਰੰਥਣੀ
 ਐ॥ਕਿਬਿਰਿਯਾਧਮੀਐ॥੩੦੪॥ਕਿਰੰਭੁਰਬਮੀਐ॥
 ਕਿਸੁਪੰਸਚੀਐ॥ਕਿਸੁਸ੍ਰਮੀਐ॥ਕਿਚਿਤ੍ਰਲਕਐ॥੩
 ਕਿਗ੍ਰੰਥਣੀਐ॥ਕਿਬਿਰਿਯਾਧਮੀਐ॥ਕਿਗ੍ਰੰਥੁ
 ਮੀਐ॥ਕਿਗ੍ਰੰਥਪ੍ਰਭਐ॥੩੦੫॥ਕਿਗ੍ਰੰਥਾਨਜਾਐ॥ਕਿਗ੍ਰੰ
 ਪ੍ਰਭਾਐ॥ਕਿਸੰਭਾਨਕਐ॥ਕਿਸੁਪੰਪ੍ਰਭਐ॥੩੦੬॥ਕਿ
 ਅੰਥਲਿਕਐ॥ਕਿਅੰਕਥਣੀਐ॥ਕਿਚੰਚਲਿ
 ਕਐ॥ਕਿਚਿਤ੍ਰਪ੍ਰਭਐ॥੩੦੭॥ਕਿਕਲਿਤ੍ਰਕਐ॥ਕਿਸਾ
 ਰਸੁਤੀਐ॥ਕਿਧੰਜਨੁਵੀਐ॥ਕਿਗੋਰਵਮੀਐ॥੩੦੮॥ਕਿ
 ਕਲਿਤ੍ਰਕਐ॥ਕਿਕਾਮੰਪ੍ਰਭਐ॥ਕਿਕਾਮੇਸੁਮੀਐ॥ਕਿ
 ਇਤ੍ਰਣਜਾਐ॥੩੦੯॥ਕਿਭੇਖੰਡਣੀਐ॥ਕਿਰੰਭਾਵਤੀ
 ਐ॥ਕਿਬਾਸੰਤਨਮੀ॥ਕਿਧਮਾਧਿਕਮੀ॥੩੧੦॥ਕਿਪਰ
 ਮੰਪ੍ਰਭਐ॥ਕਿਪਾਵਿਤ੍ਰਤਐ॥ਕਿਅੰਥਾਧਮੀਐ॥ਕਿ
 ਬਿਰਿਯਾਧਮੀਐ॥੩੧੧॥ਕਿਚੰਤ੍ਰਮੁਖੀਐ॥ਕਿਸੁਗ੍ਰੰਥ
 ਐ॥ਕਿਪਾਵਿਤ੍ਰਤਐ॥ਕਿਪਰਮੰਪ੍ਰਭਐ॥੩੧੨॥ਕਿਸ
 ਰੰਧਲਟੀਐ॥ਕਿਚੁੰਥਕਟੀਐ॥ਕਿਚੰਚਲਿਕਐ॥ਕਿ
 ਚੰਦ੍ਰਪ੍ਰਭਐ॥੩੧੩॥ਕਿਬ੍ਰੰਧਿਧਮੀਐ॥ਕਿਕੁਪੰਧਮੀਐ॥
 ਕਿਛੰਤ੍ਰਲਕਐ॥ਕਿਬਿਜੁੰਛਟਐ॥੩੧੪॥ਕਿਛੰਤ੍ਰ
 ਟਵੀਐ॥ਕਿਛੰਤ੍ਰਧਮੀਐ॥ਕਿਛੰਤ੍ਰਪ੍ਰਭਐ॥ਕਿਛੰਤ੍ਰਛ
 ਟਐ॥੩੧੫॥ਕਿਬਾਨੰਤ੍ਰਮੀਐ॥ਕਿਨੇਤ੍ਰੀਮੀਐ॥ਕਿਕ

ਲਾਪੁਭਾਏ॥ ਕਿਸੇਸਾਨਵੀਏ॥ ੩੧॥ ਕਿਗੀਪ੍ਰਬਲੀਏ॥
 ॥ ਕਿਥਿਰਿਯਾਪਗੀਛੈ॥ ਕਿਬਸੰਤਨਗੀ॥ ਕਿਭੁਤੇਸਾਪਿ
 ਗੀ॥ ੩੨॥ ਕਿਜਾਵੈਸਨਗੀ॥ ਕਿਪੰਚਲਾਬਗੀ॥ ਕਿਰਿ
 ਤੋਲਕਾਛੈ॥ ਕਿਰਮੇਸੁਗੀਛੈ॥ ੩੩॥ ਕਿਸੇਵਗਨਪੁ
 ਤੀ॥ ਕਿਅਕਸਉਤੀ॥ ਕਿਸੁਨੰਸਿਲਾਏ॥ ਕਿਸੁ
 ਨਪੁਭਾਏ॥ ੩੪॥ ਕਿਪਦਮੰਦਿਗੀਏ॥ ਕਿਪਮੰਪੁਭ
 ਏ॥ ਕਿਬੀਰਾਬਰਾਏ॥ ਕਿਸਸਿਕੀਸੁਭਾਏ॥ ੩੫॥ ਕਿ
 ਨਗੇਸਜਾਛੈ॥ ਕਿਨਗਨਿਯੰਪੁਭਾਛੈ॥ ਕਿਨਲਨਿਯੰ
 ਦਿਗੀਏ॥ ਕਿਮਲਨਿਯੰਮਿਗੀਏ॥ ੩੬॥ ਕਿਅਮਿਤ
 ਪੁਭਾਏ॥ ਕਿਅਮਿਤਤਮਪੁਏ॥ ਕਿਅਕਲੰਕੁਪੁਏ॥ ਕਿ
 ਸੁਭਗਤਭੁਪੁ॥ ੩੭॥ ਮਿਹਨੰਛੰਦਾਜੁਥਣਮੈਮ
 ਤੀਸੇਵਾਣੀ॥ ਸੁਖਨੁਰੰਪੁਰੰਓਜਾਣੀ॥ ਮਿਗਨੈਨੀ
 ਬੈਨੀਕੋਕਿਲਾ॥ ਸਸਿਅਭਾਸੇਤਚੰਚਲਾ॥ ੩੮॥
 ॥ ਘਣਮਏਜੇਰੰਚੰਚਲੀ॥ ਮ੍ਰਿਦੁਸੰਸਾਨਸਕੰਧ
 ਣੀ॥ ਚਖਚਰੰਹਰੰਕੰਠਾ॥ ਮਿਗਨੈਨੀਐਨੀਮੰਡ
 ਣੀ॥ ੩੯॥ ਗਜਗਮੰਬਾਮੰਸੁਭਾਏਨੀ॥ ਮ੍ਰਿਦੁਸੰਸਾ
 ਬਸੰਧਿਪੁਬੈਨੀ॥ ਚਖਚਰੰਹਰੰਨਿਰਮਲਾ॥ ਲਾਖਿਅ
 ਭਲੰਜੀਚੰਚਲਾ॥ ੪੦॥ ਦ੍ਰਿੜਪਗਮਕਰਮਸੁਭ
 ਕਰਮੀ॥ ਦੁਖਹਰਤਸਭਿਜਨੁਪਗਮੀ॥ ਮੁਖਨੁਰੰਪੁਰੰਸੁ
 ਰਾਸਾ॥ ਚਖਚਰੰਬਾਭਿਅੰਅਨਸਾ॥ ੪੧॥ ਚਖਚਰੰ
 ਬਰੰਚੰਚਲੀ॥ ਸਤਪਗਮੰਕਰਮੰਸੁਚਲੀ॥ ਦੁਖਹ

ਟੀਰਣੀਤੁਖਦੰਦੀ॥ਪ੍ਰਿਅਭਗਤਾਬਕਤਾਹਿਛੰਦੰ
 ੨੨੫॥ਗੰਧਰਬਸਿਖਾਪ੍ਰਿਅਸਾਚੀ॥ਅਵੈਗੋਮੋਹ
 ਟੀਖਾਸਰਾਚੀ॥ਲਖਿਸਰਬੰਗਰਬੰਪਰਗੀ॥ਮੁਖ
 ਨੀਚੇਪਾਮੰਸੁਸਿਖਗੀ॥੨੨੬॥ਗੰਧਰਬੰਸਰਬੰਦੇਵਲੀ
 ਗਿਰਜਗਾਇਤੀਲੰਕਣੀ॥ਸਾਵਿਤੀਚੰਦੀਇੰਦੁਲੀ
 ॥ਲਖਲੱਜੀਸੋਭਸੁਰਣੀ॥੨੨੭॥ਨੀਲਿਖਾਨਿਰਿ
 ਭੰਜੱਛਣੀ॥ਪਪਾਵਿਤੀਪੱਥਣੀ॥ਪਈਸਰੀਪ੍ਰੇ
 ਰੀਭੂਤਸੀ॥ਭਿੰਤਸਿਖਾਭੰਮਾਭੂਪੇਸੀ॥੨੨੮॥ਬਰਬ
 ਰਣੀਹਰਣੀਸਰਤੁੱਖਾ॥ਸੁਖਕਰਣੀਤਰੁਣੀਸਸਿਮੁੱਖ
 ॥ਉਗੀਗੰਧਰਬੀਜੱਛਣੀ॥ਲੰਕੇਸੀਭੋਸੀਇੰਦੁਲੀ॥੨੨੯॥
 ੨੩੦॥ਗ੍ਰਿਥਾਨੰਤਨੰਮਰਮੱਤੀ॥ਜੁੱਥਣਜਗਮਗਣੀ
 ਸੁਰਵੰਤੀ॥ਉਗਧੰਧਰਬਨਮਲਾ॥ਮੁਖਸੋਭਾਸਿਖਰ
 ਜਨੁਲੀ॥੨੩੧॥ਛਤਪੱਤੀਛੰਤੀਛੰਤਲੀ॥ਬਿਧੁ
 ਬੈਨੀਨੇਨੀਨਿਮਲੀ॥ਅਸਿਉਪਾਸੀਰਸੀਨਿਰਲੇਪੰ
 ॥ਬੁਧਿਖਨੰਮਨੰਸੰਛੇਪੰ॥੨੩੨॥ਸੁਰਸੀਲੰਗੀਲੰਸੁ
 ਖਣੀ॥ਮੁਖਰਸੰਸਾਸੀਨਿਰਬਾਨੀ॥ਪ੍ਰਿਅਭਗਤਾਬਕ
 ਤਹਿਨਾਮੀ॥ਚਿਤਲੈਣੀਦੈਣੀਆਰਾਮੀ॥੨੩੩॥ਜੋਖ
 ਪਿਯਾਗੀਰਾਦੈਕਗੀ॥ਗੰਗਾਦੈਕੋਗੀਸੋਗੀ॥ਨਿਰਬਾਸਾ
 ਸਾਦੈਕਤਾ॥ਪਤਿਰਸੀਭਾਸੀਪਰਤੰ॥੨੩੪॥ਅਨ
 ਨਿੰਦੁਸੁੰਦ੍ਰਨਿਰਾਗੀ॥ਪ੍ਰਿਅਭਗਤਾਬਕਤਾਬੂਤਚਰੀ
 ॥ਬਾਸੰਤੀਦੋਗੀਗੋਗੀਛੈ॥ਭੂਪਾਲੀਸੰਗੋਗੀਛੈ॥੨੩੫॥

ਮੇਘਮਲੁਗੀਓਡੋਲੀਐ॥ ਗਾਥੰਗਲੀਥਸੰਤੀਐ॥
 ॥ ਗੰਡਮਲੁਗੀਭੁਪਲੀਛੋ॥ ਬੈਰਈਸੋਭਵੰਤੀਛੋ॥
 ॥ ਸੋਭਸੰਗਬੈਰਗੀਛੋ॥ ਪਰਜਮਲੁਗੀਪਨੀਸੋ॥
 ਗੰਡੋ॥ ਓਡੋਲੀਕਥੀਤੈਲੰਗੀ॥ ਭੈਰਵਿਛੰਦੀਪਕੀਸੋ॥
 ਭੰਗੀ॥ ३३॥ ਸਰਬੇਵੰਗੀਨਿਬਾਣੀ॥ ਲਖਿਲੋ
 ਭੀਅਭਗਰਥਾਣੀ॥ ਜੋਕੰਥੰਸਰਬੰਸੋਭਾਣੀਤੰਥੰ
 ਛੋਏਕੰਗੀਥਾਣੀ॥ ੨॥ ਲਖਿਤਾਮੰਦੁਤੰਬੁਤਰੰਗੀ
 ॥ ਸਬਲੋਗੋਪਨੰਜਟਧੰਗੀ॥ ਤਨਮਨਭਰਿਤਕੋਗਸੰਭੀ
 ਨਾ॥ ਚੈਰਸੋਵੰਤਕਹੁਗੁਰਕੀਨਾ॥ ੩੪॥ ਇਤੰਸੂਰ
 ਤਮਾਤਮੰਦੁਰੰਗੀ॥ ੩੫॥ ਗਤਾਰੰਸੋਵੰਗੁਰਥਾ
 ੩੬॥ ੩੭॥ ਤਰਕਥੰਦਰੰ
 ੩੮॥ ਗੀ॥ ਕਰਿਚੈਰਸੋਵੰਗੁਰੰਤਮੁਨੀ॥ ਮਗੁਲੰ
 ਗਿਯਪੁਰਤਨੰਦੁਪੁਨੀ॥ ਭ੍ਰਮਿਪੁਰਥਪਛਿਮਉਤ੍ਰਿ
 ਸੀ॥ ਤਕਿਚੰਦਿਅਦੰਛਿਨੰਮੋਨਿਇਸੰ॥ ੩੯॥ ਅਵ
 ਲੋਕਿਤੰਦਿਕਚਿੰਤਪੁਗੀ॥ ਜਨੁਕੰਤਿਰਿਵਲੈਸੁਥ
 ਹੰਗੀ॥ ਨਗੇਸਤੰਥਹੁਮੰਗੀਮੁਗੀ॥ ਸਭਸੰਗੀਮੁਗੀਪ
 ਤਿਘਾਇਖੰਗੀ॥ ੪੦॥ ਚਤੁਰੰਗਲਏਨਿਪਸੰਗਘ
 ਨੀ॥ ਥਰਹੰਤਪੁਜਾਰੰਮਕੰਤਅਨੀ॥ ਥਰੁਭੁਖਨੰਗੀ
 ਰਜਰਵਜੰਗੀ॥ ਤਿਰਸਲੈਕੀਜਨੁਕੰਤਿਹੰਗੀ
 ਤੰਥੈਰੁਤੰਦਿਕਬਨਗੰਗੀ॥ ਚਿਨੁਪੁਨਕਿਧੰਨੰਧਿ
 ਨੁਰੰਗੀ॥ ਤੰਥਜਤਥਾਜੰਮੁੰਗੰਗੀ॥ ਡਛੋਛੋਲ

ਕਈਂ ਭ੍ਰਮ ਚੰਗਭਨੀ॥੩੪॥ ਰਲਨਾ ਬਲਾਏ ਬਹੁ ਸੰ
 ਗਰਲੀ॥ ਜਲਾ ਬਾਹਿ ਪਜਾਨੁ ਪ੍ਰਲੈ ਉਛਲੀ॥ ਹਮਾਹਿ
 ਸਤਿ ਸਤਿ ਗੁਰੂ ਗਾਯੀ॥ ਗਲ ਗੱਜਤ ਸੱਜਤ ਸੁੰਗਸ
 ਜੀ॥੩੫॥ ਤੁਮ ਛੱਡਤ ਗਾਹਤੁ ਗੁਰਲੀ॥ ਕਰਖਿ
 ਚਤ ਸੀ ਚਤ ਧਰਾ ਜਲੀ॥ ਸੁਖ ਪਾਵਤ ਧਾਵਤ ਪੇਖਿ
 ਪ੍ਰਭੀ॥ ਅਵਲੇ ਕਿਥਿ ਮੋਹਿਤਾ ਜਾਸੁਭੀ॥੩੬॥
 ਚੰਪ ਛਤ ਚੰਚਰ ਭਾਨੁ ਸੁਆ॥ ਸੁਖ ਪਾਵਤ ਦੇਖਿ
 ਨੇਸੁ ਭੁਆ॥ ਗੜ ਗੱਜਤ ਛੱਲਾ ਮ੍ਰਿਦੰਗ ਸਜੀ॥ ਬ
 ਹੁ ਬੱਜਤ ਨਾਰਨਾ ਮ੍ਰਿਗ ਜੀ॥੩੭॥ ਕਲਿ ਕਿੰਕਣਿ
 ਭੱਖਤ ਅੰਗ ਬਗੀ॥ ਤਨ ਲੇਪਤ ਚੰਦਨ ਚਾਹੁ ਨਗੀ॥ ਮ੍ਰਿ
 ਦੁੰਡ ਲਤ ਬੋਲਤ ਬਾਤੁ ਮੁਖੀ॥ ਗ੍ਰਿਹ ਆਵਤ ਥੇ
 ਲਿ ਅਖੇਟੁ ਸੁਖੀ॥੩੮॥ ਸੁਖ ਪੈਛਿ ਗੁਲਾ ਲਛਲੇ
 ਲਮੁਖੀ॥ ਸੁਭ ਕੱਜਲ ਸੇਹਤ ਚਰਖੀ॥ ਮੁਖ ਉੱਜ
 ਲ ਚੰਦ ਸਮਾਨੁ ਸੁਭੀ॥ ਅਵਲੇ ਕਤ ਗਣਗੀ ਪ੍ਰਬ
 ਨਭੀ॥੩੯॥ ਸੁਭ ਸੋਭਿਤ ਹਰ ਅਪਾਰ ਉਗੀ॥ ਤਿਲ
 ਕੰਦੁ ਤਿਕੇ ਸਹਿ ਭਲਾ ਭਗੀ॥ ਸੁਆਸਿ ਖਿਆ ਅਭੁਤ
 ਨਿਸੰਗਰ ਲੀ॥ ਤਹ ਜਤ ਭਏ ਸਨ ਸੈਨ ਚਲੀ॥
 ਫਿਰਿ ਆਇ ਗਏ ਤਿਹ ਪੈਂਡੁ ਮੁਨੀ॥ ਬਹੁ ਭਾਜਤ ਸੰਖ
 ਨਾਰਧੁਨੀ॥ ਅਵਲੇ ਕਿਤਹੰ ਇਕ ਬਾਨਗੀ॥ ਸਿਰ
 ਨੀ ਚਮਨ ਲਿਖਿ ਚਿੰਤ ਪਗੀ॥੪੦॥ ਅਵਲੇ ਕਿ
 ਰਿਖੀ ਸੁਹਾਨੀ ਚਨਗੀ॥ ਹੰਸਿ ਬੈਨ ਸੁਭੀ ਤਿਇ ਮੰਉਚ

ਗੀਕਹੰਭੁਪਗਏਰਲਸੰਗਮਗੀ।ਕਹਿਯੋਸੋਨਗੁ
 ਰੁਅਵਲੋਕਿਹਿਗੀ। ੨੫੩॥ ਚਕਿਚਿਤਮੇਮੁ
 ਨਿਚਿਤਚਲੀ।ਅਨਖੰਡਤਪੀਨਹਿਜੋਗਤੁਲੀ।
 ਅਨਆਸਅਭੰਗਉਦਸਗਨੀ।ਅਥਿਕਸਮ
 ਪਸਪ੍ਰਭਸਮਨੀ ॥ ਅਨਭੰਗਪ੍ਰਭਅਨਖੰਡ
 ਤਪੀ।ਅਥਿਕਸਜਤੀਅਨਆਸਜਪੀ।ਅਨਖੰਡ
 ਤਪੀਅਨਭੰਗਬੁਝੀ।ਹਨਿਵੰਤਿਬ੍ਰਤੀਸਿਖਿਅ
 ਤਸੁਅੰ। ੨੫੪॥ ਅਵਲੋਕਿਸੰਕਰੀਯਾਨਜੁਤੀ
 ॥ਕੋਰੀਏਜਟੀਹਠਵੰਤਬ੍ਰਤੀ।ਗੁਰਮਾਨਿਸੁਪੰਚਰ
 ਸੋਪ੍ਰਬਲੀ।ਹਠਛੰਡਿਸਭੈਤਹੰਮਾਨਮਲੀ॥
 ੨੫੫॥ ਇਸਿਨਹੰਸੋਜੋਨਰਨੇਕਗੈ।ਭਵਧਰਅਪਾ
 ਰਹਿਪਸਪੈਗੈ।ਤਨਕੇਮਨਕੇਭੁਮਪਸਪੈਗੈ।ਕਹਿ
 ਪੰਦ੍ਰਸਵੰਗੁਰਪਾਨਪੈਗੈ। ੨੫੬॥ ਏਓਸ੍ਵੰਤਨਰ
 ਤੋਏਕਾਗੰਗਪ੍ਰਸਵੰਤੋਏਏਨੀ॥੨੫੭॥

ਤਦਕਛੋਰ ਮੁਖਥਿ

ਭੁਤਭਗਵੇਭੋਸਬਗੀ।ਸੁਭਸੋਭਚਲੇਇਕਸੰਗ
 ਗੀਗੁਨਗਵਤਗੋਧਿੰਦਏਕਮੁਖੀ।ਥਿਨੁਡੋਲਤ
 ਆਸਉਦਸਸੁਖੀ। ੨੫੮॥ ਸਭਸੁਰਤਿਪੁਰਤਨ
 ਰਮੁਖੀ।ਅਤਿਉੱਜਲਅੰਗਥਿਭੁਤਿਸਿਖੀ।ਨਹਿ
 ਬੋਲਤਡੋਲਤਰੇਸਫਿਗੀ।ਗੁਨਚਰਤਧਰਤਯਿ
 ਨਹੀ॥ ੨੫੯॥ ਅਵਲੋਕਿਯਚੰਦਰਚੁਹਸਿਖੀ॥

ਗ੍ਰਿਹਾਤ ਉਤੀਗਹਿਮਾਸੁਮੁਖੀ॥ ਲਖਿਕੈਪਲਚੰ
 ਵਡਚਹੁਚਲੀ॥ ਤਿਹੰਤੇਅਤਿਪੁਸਟਸੁਪਾਖਬ
 ਲੀ॥ ੩੬॥ ਅਵਲੋਕਿਸੁਮਾਸੁਅਕਾਸਉਂਗੀ॥
 ਅਤਿਜੁੱਧਤਹੀਤਿਹੰਸੰਗਮੰਡੀ॥ ਤਜਿਮਾਸੁਚਰ
 ਵਡਿਆਪੁਚਲੀ॥ ਲਹਿਕੈਚਿਤਚਵੰਡਿਚਹੁਬ
 ਲੀ॥ ੩੭॥ ਅਵਲੋਕਿਸੁਚਵਡਿਚਹੁਪਲੀ॥
 ਤਜਿਤਸੁਭਾਭਿਬਭੁਮਿਥਲੀ॥ ਲਖਿਤਾਸੁਮਨੰ
 ਮੁਨਿਚੰਕਿਗਹਿਯੋ॥ ਚਿਤਸੋਸਵੰਗੁਰਤਸੁਕਹਿਯੋ
 ੩੮॥ ਕਉਐਸੋਜੈਜਬਸਾਬਧਨੀ॥ ਕਹਿਕੈ
 ਬਿਨੁਆਸਉਰਾਸਮਨੀ॥ ਤਬਪੰਚੰਇੰਦ੍ਰਿਅਤਿ
 ਯਾਗਿਯੋ॥ ਇਨੁਚੀਲਨੁਜਿਯੋਪਲੀਮੁਤਕੁਏ॥
 ੩੯॥ ਇੰਦ੍ਰਿਅਤਿਮਾਤਮੇਚਾਕੁਡੀਨੁਕੁਏ॥
 ਬਗਨਨੀ॥ ੧੯॥

ਤਿਤਕਵੰਦਾ॥ ਕਹਿਸੋਸਵੰਗਿਖਿਤਾਸੁਗੁਗੀ॥ ਉਠਿਚੰ
 ਲਿਖਬਟਉਰਾਸੁਸੁਗੀ॥ ਮੁਖਪੁਸਟਨਾਰਨੁਨਾਰਪੁ
 ਨੀ॥ ਸੁਗੀਛਤਗੰਧੁਬਦੇਵਮਨੀ॥ ੪੦॥ ਚਲਿ
 ਜਤਭਏਸਮਿਤਾਨਿਕਟੀ॥ ਹਠਵੰਤਹਿਖੰਤਪਸਾਥਿ
 ਕਟੀ॥ ਅਵਲੋਕਿਦੁਪੀਯਾਏਕਤਹੰ॥ ਉਛਰੰਤਹੁ
 ਤੇਨਰਮੰਛਜਹੰ॥ ੪੧॥ ਥਕੰਤਹੁਤੇਇਕਚਿਤ
 ਨਭੀ॥ ਅਤਿਉੱਜਲਅੰਗਸੁੰਗਸੁਭੀ॥ ਨਹਿਅ
 ਨਬਿਲੋਕਤਹੰਦ੍ਰਿਗਨੀ॥ ਇਹੰਭੰਤਿਗਹਿਯੋਗਡਿਮੰ

ਛਮਨੀ॥੩੬੬॥ਤਹੰਜਇਮਹਾਮੁਨਿਮੰਜਨਕੈ॥
 ਉਠਿਕੈਹਰਿਧਿਆਨਲਗਾਸੁਚਿਕੈ॥ਨਦੀਤਬਲੈ
 ਵਹਮੱਛਅਗੀ॥ਰਬਸੁਰਾਮੰਥਯੋਨੰਹਿਡੀਠਗੀ॥
 ੩੬੭॥ਥਰਕੰਤਹਰਨਭਮਛਕਟੀ॥ਰਬਭਾਨਹਰਿ
 ਯੋਨੰਹਿਧਿਆਨਛੁਟੀ॥ਅਵਲੋਕਿਮਹਾਮੁਨਿਮੰ
 ਹਰਿਯੋ॥ਗੁਰਸਤਸਵੈਕਰਿਤਾਸੁਕਹਿਯੋ॥੩੬੮॥
 ॥ਇਤਸ੍ਰੁਤਮਹਾਤਮੇਰਧੀ॥ਸਤਸਵੈਰਾਜ
 ਨਨੀ॥੧੭॥੭੮੬੬੮॥ਕਰਿਮਜਨਗੋਬਿੰਦਗਾ
 ਗੁਨੰ॥ਉਠਿਜਾਤਭਏਬਨਮਧਿਮੁਨੰ॥ਜਹਮਾਲਤਮਾ
 ਲਮਦਾਲਲਮੋ॥ਰਬਸੁਰਜਕੇਪਗਬਾਜਫਮੋ॥
 ੩੬੯॥ਸਾਏਲੋਕਤਤਾਇਕਤਾਲਮਹਾ॥ਰਿ
 ਖੇਜਾਤੁਭਾਏਤਿਤਜੋਗਜਾਤਾ॥ਪਤਦਬੰਧਲਾ
 ਮਿਗਤਾ॥ਤਤਸੇਭਤਵਚੰਨਸੁਧਪ੍ਰਭਾ॥੩੭੦॥ਕ
 ਰਮੰਧਤਥਾਦਕੰਮਾਦਸਿਤੰ॥ਮਿਗਮਾਭਤਕੰਕਰੋਗਕਿਤੰ॥ਸੰਧਿ
 ਸੈਨਮੁਨੀਸਨਸੰਗਿਲਏ॥ਜਹਕਾਨਨਥੇਤਹਜਾਤਭਏ॥੩੭੧॥
 ॥ਕਨਕਦੁਤਿਉਂਜਲਅੰਗਸੰਨੋ॥ਪੰਨੀਰਾਜਮੁਨੰਗਤਿਰਾਜਥ
 ਨੋ॥ਰਿਖਿਸੰਗਿਸਖਾਨਿਸਿਬਹੁਤਲਏ॥ਤਿਰਿਬਾਰਧਦਜ
 ਥਿਲੋਕਿਗਏ॥੩੭੨॥ਰਿਖਿਬੋਲਤਘੋਰਨਾਦਨਦਾਜ
 ਹਰਉਰਕਲਾਹਲਤੰਚਹਾਅੰ॥ਜਲਪੀਵਤਠਉਂਗਰੀਤਹਾ
 ਨੀ॥ਥਨਮਧਿਮਨੇਰਿਖਮਾਣਬਨੀ॥੩੭੩॥ਆਤੰਧਿ
 ਜਲਅੰਗਬਿਭੁਤਧੋਗ॥ਬਹੁਭਾਂਤਿਨਿਆਸਿਅਨਾਮਕੋ

ਨਿਵਾਇਆ ਦਿਸਤਰੰਗ ਮਕੀਏ। ਰਿਖ ਸੂਬਾ ਰੂਪ ਵਿਦਮ
 ਕੀਏ। ੩੭੪। ਅਨੁਗੰਗ ਅਖਤ ਅਨੰਗ ਤਨੰ। ਬਹੁ ਸਾਧਤ ਨਿ
 ਆਸ ਸੰਨੀ ਆਸ ਬਗੰ। ਜਟ ਮੋਤ ਜਾਨ ਕਧੁ ਗਿਜਟੀ। ਸਿਵਰੇ
 ਜਨ ਜੇਗੁ ਜਟਾ ਪ੍ਰਗਟੀ। ੩੭੫। ਸਿਵ ਤੇ ਜਨੁ ਗੰਗ ਤੁੰਗ ਭ
 ਦੇ। ਇਹ ਦੂਹੇ ਜਨ ਜੇਗੁ ਜਟਾ ਪ੍ਰਗਟੇ। ਤਪਸ ਬਤ ਪੀਸੁ ਨ
 ਕੇ ਸਖੀ। ਮੁਨਿ ਜੇ ਸਬ ਛੀਨ ਲਏ ਤਬ ਹੀ। ੩੭੬।
 ਸੁਗਤ ਜੇ ਕਾਨਿਆ ਸਭੰਦਾ ਮਕੋ। ਸਬ ਹੀ ਰਿਖ ਅੰਗ ਨਾ
 ਲਗੇ। ਅੰਨ ਮੈ ਬਿਦਲ ਤਾਨੁ ਮਕੋ। ਰਿਖ ਮੋਗੁ ਤਾਸ ਮ
 ਬੰਦ ਮਕੋ। ੩੭੭। ਜਮ ਛਾਤੁ ਤਾਨ ਅਨੰਤ ਛਟਾ। ਰਿਖ ਕੇ
 ਕੀ। ਸੋਤ ਜੇਗੁ ਜਟਾ। ਜਿਨ ਕੀ ਦੁਖ ਛਾ ਮਕੁ ਨ ਕਟੀ।
 ਰਿਖ ਭੇਟ ਤਾਸ ਛਟਾ ਤਛਟੀ। ੩੭੮। ਨਰ ਜੇ ਨਹੀਨ ਕੰ
 ਨੇ ਨਿਵਰੇ। ਰਿਖ ਭੇਟ ਤਤ ਭਿਨ ਤਾ ਕਤ ਗੇ। ਜਿਨ ਕੇ ਸਮ
 ਕੇ ਨਾਨਕੀ। ਰਿਖ ਪ੍ਰਯਾਤੀ ਸਬ ਪਾਪ ਪਟੀ। ੩੭੯।
 ਇਤ ਬੰਧ ਪਤ ਭਿਨ ਬਿਠੇ ਮ੍ਰਿਗਾ। ਜਸੋਗਤ ਛੇਰੀ ਭੀ
 ਸਕਤਾ। ਨਿਰਜਾਨਿ ਰਿਖੀ ਨ ਰਿਸਾ ਮੇਸ ਮਿਠੀ। ਮ੍ਰਿਗਾ
 ਨ ਮੁਨੀ ਕਤਾ ਬਾਨ ਕਾ ਮਿਠੀ। ੩੮੦। ਸਰਪੇਖਿ ਸਬੈ ਤਿਤ
 ਸਾਧਕ ਹੈ। ਮ੍ਰਿਗ ਹੋਇ ਨੇ ਮੁਨਿ ਗਾਏ ਹੈ। ਨਾ ਬਾਨ ਸਾ
 ਸਨ ਪਾਨ ਤਜੈ। ਅਸਰੇਖਿ ਦਿਹੰ ਮੁਨਿ ਗਾਜ ਲਜੈ। ੩੮੧।
 ਬਹੁ ਤੇ ਚਿਰ ਜਿਠਿ ਤਿਹ ਪਿਆਨ ਛੁਟਾ। ਅਵਲੇਕ ਬ
 ਰੇ ਰਿਖ ਪਾਲ ਜਟਾ। ਕਸ ਆਵਤ ਹੋਤ ਰੂਪ ਬੈ ਮੁ
 ਰਿਲ ਗੰਤ ਮ੍ਰਿਗ ਰੂਪ ਸਬੈ। ੩੮੨। ਰਿਖ ਪਾਲ ਬਿਲੇ

ਕਤਿ ਸੈਦਿ ਤਤਾ ਗੁਰਮਾਨ ਕਰੀ ਬਹੁ ਤੇ ਭ੍ਰਿਮਾ ॥
 ਗੰਗੇ ਜਿਹੇ ਚਿਤ ਐਸ ਲਗਿ ਚਿੰ ॥ ਪਰ ਮੇਸਰ ਕੇਰਮ
 ਜਾਨ ਪਾਗਿ ਚਿੰ ॥ ੩੨ ॥ ਮੁਨ ਕੇਤ ਬਧੁ ਮੀਧੁ ਸੀਜੀ
 ਆ ॥ ਗੁਰੁ ਭਾਸਮੇ ਮ੍ਰਿਗਨ ਸੁਕੀ ਆ ॥
 ॥ ੩੨ ॥ ਹਰਿ ਸਿਓ ਹਿਤ ਜਿਓ ਇਤ ਤ ਕਰੇ ॥ ਭਵ
 ਰ ਅਪਾਰ ਹਿਧਾ ਰਪਾਰੀ ॥ ਮਲ ਅੰਤਰ ਆਹਿ ਸਿਨਨ
 ਕਟੇ ॥ ਜਗਤੇ ਫਿਰਿ ਆਵਨ ਜਾਨ ਮਿਟੇ ॥ ੩੩ ॥
 ਗੁਰ ਜਾਨਤ ਬੈਤਿ ਯਾਨ ਪਰ ॥ ਭਵ ਭਾਗ ਅਪਾਰ ਸੁ
 ਪਾਰਤਰ ॥ ਦਸ ਅਸਟਵ ਮੇ ਗੁਰੁ ਤਾ ਸੁਕੀ ਚਿੰ ॥ ਕਾਥਿ
 ਬਾਂਧਿ ਕਥਿਤ ਨ ਮਧਿ ਲੀਓ ॥ ੩੪ ॥ ਸਬ ਹਿਮਿ
 ਸੰਜਤ ਯਾਨ ਗੋ ॥ ਅਵਿਲੇ ਕਿਚਰਾ ਚਰਚੁ ਭ੍ਰਿਮਿ
 ਹੋ ॥ ਪਸਪੰਛ ਚਰਾ ਚਰੀ ਵਸ ਬੈ ॥ ਗਲ ਗੰਧ
 ਬਰੁਤ ਪਿਸਾਚੁ ਸਬੈ ॥ ੩੫ ॥ ਇਤ ਮ੍ਰਿਥ ਚਿਤਨ
 ਟਕੇ ਗਿਬਦਤ ਮਹਾਤਮੇ ਅਨ ਕਵ ਪਰਗਾ ਮੇ ਮ੍ਰਿਗ
 ਅਸਟਰ ਸਮੇ ਗੁਰੁ ਬਰਨਨ ॥ ੩੬ ॥ ਅਬਨ ਲੀ ਸੁਕ
 ਓਨੀ ਸੇਵ ਗੁਰੁ ਕਬਨ ॥ ਕ੍ਰਿਪਾ ਦ੍ਰਿਤਿ ਛੰਦ ॥ ਅਨਿ ਅਤਿ
 ਅਪਾਰ ॥ ਗੁਰੁ ਗੁਰੁ ਚਿੰਦਾਗ ॥ ਬਿਦਿਆ ਬਿਚਾਰੀ ਨਿਤ
 ਕਰਤ ਚਾਗ ॥ ੩੭ ॥ ਲਖਿ ਛੁਬਿ ਸੁਗੰਗ ॥ ਲਾਜਤ
 ਅਨੰਗ ॥ ਪਿਥਿ ਬਿਮਲ ਅੰਗ ਚਰਿਤ ਗੰਗ ॥ ੩੮ ॥
 ॥ ਲਖਿ ਦ੍ਰਿਤਿ ਅਪਾਰ ॥ ਰਿਤੁ ਕੁਮਾਰ ॥ ਗਿਆਨੀ ਅਪਾਰ
 ਗਾਗਨ ਗਨ ਚਿੰਦਾਗ ॥ ੩੯ ॥ ਅਬਿਕੁ ਚਿੰਦਾਗ ॥

ਅਭਾ ਅਭੰਗਾ ਮਿਭਾ ਮੁਭੰਗਾ ਤੰਨ ਜਨ ਅਨੰਗਾ ॥੨੬॥
 ਬਹੁ ਕਰਨੀ ਆਮਾਨਿ ਮਦਿ ਨ ਉਦਾਸਾ ਤਜਿ ਮਰ ਬਾਸ
 ॥ ਅਤਿ ਬੁਧਿ ਪ੍ਰਕਾਸਾ ॥੨੬੨॥ ਤਨ ਮਤ ਤਧੁ ਪਾਸੰਨੀ ਆ
 ਸਬੁ ਪਾਤਨ ਛਬ ਅਨੁਪਾਜ ਨੁ ਮਿਦ ਸਬੁ ਪਾ ॥੨੬੩॥ ਮੁਖਿ
 ਛਬਿ ਪ੍ਰਚੰਡਿ ॥ ਆਭਾ ਅਭੰਗਾ ਜੁਟਿ ਜੋਗ ਜੰਗਾ ॥ ਨਹੀ ਮੁਹ
 ਤ ਅੰਗਾ ॥੨੬੪॥ ਅਤਿ ਛਬਿ ਪ੍ਰਕਾਸਾਨਿ ਮਦਿ ਨ ਨਿਰਸ
 ॥ ਮੁਨਿ ਮਨ ਮੁਬਾਸਾ ॥ ਗੁਨ ਗਨ ਉਦਾਸਾ ॥੨੬੫॥ ਅਬਿ
 ਕਤੰ ਜੋਗਾ ॥ ਨਹੀ ਕਉਨ ਮੋਗਾ ॥ ਨਿਤ ਪ੍ਰਿਤ ਅੰਗੇਗਾ ॥ ਤਜਿ ਗ
 ਭੰਗਾ ॥੨੬੬॥ ਮੁਨਿ ਮਨ ਕ੍ਰਿਪਾ ਲਾਗੁ ਨ ਗਨ ਦਿਆਲਾ ॥ ਸੁ
 ਮਤੰ ਸੰਛਾਲਾ ॥ ਦਿਤੁ ਬਿਤ ਕਾਲਾ ॥੨੬੭॥ ਤਨ ਮਤ ਮੀਤ
 ॥ ਨਹੀ ਮੁਹਤ ਰੀਤਾ ॥ ਬਹੁ ਬਰਖ ਥੀਤਾ ॥ ਜਨੁ ਜੋਗੁ ਜੀਤਾ ॥
 २੬੮॥ ਚਾਲੰਤ ਬਾਤਾ ॥ ਬਰਕੰਤ ਪਾਤਾ ॥ ਪੀ ਆਗਤ ਗਾਤਾ ॥
 ਨਹੀ ਬਰਤ ਬਾਤਾ ॥੨੬੯॥ ਭੰਗ ਬਛੰਤ ਕਾਢੀ ਕਛੰਤਾ ॥ ਬਿ
 ਗੀ ਬਜੰਤਾ ॥ ਰਿਗ ਵਤ ਭਟੰਤਾ ॥੨੭੦॥ ਨਹੀ ਤੁਲਤ ਅੰਗਾ ॥
 ਮੁਨਿ ਮਨ ਅਭੰਗਾ ॥ ਜਟਿ ਜੋਗ ਜੰਗਾ ॥ ਜਿ ਮਉਤ ਤਚੰਗਾ ॥
 ੨੭੧॥ ਨਹੀ ਕਰਤ ਰਾਇ ॥ ਤਪ ਕਰਤ ਰਾਇ ॥ ਨਿਤ ਪ੍ਰਿਤ ਬ
 ਨਾਇ ॥ ਬਹੁ ਰਗਤ ਰਾਇ ॥੨੭੨॥ ਮੁਖਿ ਭਛਤ ਪਉਨਾ ॥
 ਮੁਨਿ ਗਤ ਮਉਨੀ ॥ ਤਜਿ ਪਾਸ ਮਉਨੀ ॥ ਮੁਤ ਗਤ ਭਉਨੀ ॥
 ੨੭੩॥ ਸੰਨੀ ਆਸ ਦੇਵਾ ॥ ਮੁਨਿ ਮਨ ਅਭੰਗਾ ॥ ਅਨ ਜੁ
 ਅਭੰਗਾ ॥ ਅੰਤਰ ਅਭੰਗਾ ॥੨੭੪॥ ਅਨ ਬੁਧੁ ਪ੍ਰਕਾਸਾ ॥ ਨਿਤ
 ੨੭੫॥ ਉਦਾਸਾ ॥ ਗੁਨ ਅੰਧਿਕ ਜਾਸਾ ॥ ਲਖਿ ਲਖ ਜਤ ਅਨ

॥४०५॥ ਬ੍ਰਹਮੰਤ ਅਦੇਵਾ ਗੁਨਗਨ ਬੇਵਾ ਦੇਵਾ
 ਦੇਵਾ ਅਨਭਿਖ ਅਜੇਵਾ ॥४०६॥ ਸੰਨਿਆਸਨਾਥਾ
 ਅਨਧਰਪ੍ਰਮਾਥਾ ਇਕਰਤਗਾਥਾ ਟਕਏਕਮਾਥਾ
 ४०७॥ ਗੁਨਗਨ ਅਪਾਗਾ ਮੁਨਮੰਨ ਉਦਾਗਾ ਸੁਕਮਾ
 ਸੁਸਾਗਾ ਬੁਧਕੋਪਾਗਾ ॥४०८॥ ਸੰਨਿਆਸੰਭੇਧਾ
 ਅਨਭਿਖ ਅਦੇਵਾ ਜਾਪਤ ਅਭੇਧਾ ਬੁਧਬੁਧ
 ਲੇਖਾ ॥४०९॥ ਕਿਲਾਕਢੰਦਾ ਪੰਧਰਿਤਇਦਾ ਚੰਦ
 ਕਤਚੰਦਾ ਬੰਬਕਤਪਚਿਨ੍ਹਾ ਭੰਭਜੰਦਮਚਿਨ੍ਹਾ ॥४१०॥
 ਜੰਜਕਤਜਢਾ ਪੰਧਰਿਤਪੰਢਾ ਪੰਧਕਤਮਿਧਾ
 ਬੰਬਕਤਬਿੰਦਾ ॥४११॥ ਸੰਸਕਤਮਿਧਾ ਗੰਗਕਤ
 ਪਾਤੰਤਕਤਦੇਵਾ ਅੰਤਕਤਭੇਵਾ ॥४१२॥ ਲੰਲ
 ਖੰਤਜੇਗਾ ਭੰਭਮਤਭੇਗਾ ਬੰਬਕਤਬੈਨਾ ਚੰਚਕਤ
 ਨੈਨਾ ॥४१३॥ ਤੰਤਜਤਅਤਾ ਢੰਢਕਤਢਤਾ ਪੰਧ
 ਤਥਾਨਾ ਭੰਭਰਤਭਾਨਾ ॥४१४॥ ਬੰਬਜਤਬਾਨਾ ਨੰਨਿ
 ਜਤਨਾਨਾ ਅੰਚਿਨਤਗਾਨਾ ਚਿਨ੍ਹਤਸੁਗਾਨਾ ॥४१५॥
 ਢੰਢਕਤਸੁਗਾ ਭੰਭਮਤਸੁਗਾ ਸੰਗੀਤਤਚਿਤਾ ਤੰਤ
 ਤਥਿਤਾ ॥४१६॥ ਢੰਢਕਤਜਢਾ ਭੰਭਮਤਪਢਾ
 ਭੰਭਿਤਤੁਧਾ ਨਵਨਿਰਧਿਕੁਧਾ ॥४१७॥ ਚਰਧਧੰ
 ਰਾਗਲਤੰਜੇਗੀ ਰਲਤੰਭੇਗੀ ਭਗਵਿਭੇਸਾਂ ਸੁਰ
 ਲਿਭੇਸਾਂ ॥४१८॥ ਅਚਲਧਰੰਮਾਂ ਅਧਿਲਿਕਰ
 ਮਾਂ ਅਭਿਤਜੇਗਾਂ ਤਜਿਤਭੇਗਾਂ ॥४१९॥ ਸੁਫਲੰ
 ਕਰਮਾਂ ਸੁਭਿਤਪਰਮਾਂ ਸੁਰੰਤੰਤਾਂ ਸੁਗਤੰਗੰਤਾਂ ॥੪੨੦॥
 ਇਸਕੇ ਅਗੇ ਕੇਵਲ ਦੋ ਪੰਨੇ ਛੇ ਸੌ ਤਾਲੀਆਂ ੬੨੭ ਨਿਯੋਗ ਲਿਖੇ ਹੋਏ
 ॥੪੨੧॥ ਸਿੰਘ ਗੰਗਾ ॥੪੨੨॥

ਭਸਮ ਕਲਪੁਰੁ ਤੀਸਰਾਨੇ॥

ਅਖਾ॥ ਅਨਪੁੰਗਾਗੁਭਾਨੁਖਤੋ॥ ਪਤਮੁ ॥

ਤਦਪ੍ਰਸਾਦੋ॥ ਕਖਤੋ॥ ਭੁਗਪ੍ਰਸਾਦੋ॥

ਨਮੋਨਾਥਪੁਰੋਸਰਾਸਿੰਧਕਰਮੀਅਛੇਰੀਅਭੇਰੀਸਰਾਏਕ

ਧਰਮੀਕਲੰਕਿਤਨਿਤਕਲੰਕੀਸੁਰੁਪੋਅਭੇਰਾਅ

ਭੇਰਾਭੇਰਾਅਨੁਪੋ॥੧॥ ਭੁਗਪ੍ਰਸਾਦੋ॥ ਤਦਪ੍ਰਸਾਦੋ॥ ਨਮੋਲੇ

ਕਲੰਕੇਸੁਲੋਕਨਥੋ॥ ਸਰੋਸਵਸਰਾਸ੍ਰਬਸਥੀਅਨਥੋ॥

ਨਮੋਰੁਪਏਕਾਨੇਕਸੁਰੁਪੋਸਰਾਸ੍ਰਬਸਥੀਸਰਾਸ੍ਰਬੁਪੇ

॥੨॥ ਭੁਗਪ੍ਰਸਾਦੋ॥ ਤਦਪ੍ਰਸਾਦੋ॥ ਅਛੇਰਾਅਭੇਰਾਅਨਮਾਅਭ

ਮੀਸਰ ਸਰਬਰੀ ਸੋਧਰ ਬਿਧਿਧਾਮੀ ਅਜੀਤੀ ਮੇ
 ਤੰ ਅਕਤੀ ਅਭੁਮੀ ਅਥੇਰ ਅਭੇਰ ਅਭੇਰ ਅਭੁਮੀ
 ਤੰ ਅਭੁਮੀ ਅਥੇਰ ਅਥੇਰ ਅਭੁਮੀ ਅਭੁਮੀ ਅਭੁਮੀ
 ਅਭੁਮੀ ਅਭੁਮੀ ਅਭੁਮੀ ਅਭੁਮੀ ਅਭੁਮੀ
 ਸੋਤੰ ਮਿਤੰ ਪੁਤੰ ਮਥੰ ॥ ੪ ॥ ਭੁਜੰਗਾ ਤਵ ਪ੍ਰਸਾਦਿ ॥
 ਅਭੁਮੀ ਅਭੁਮੀ ਅਭੁਮੀ ਅਭੁਮੀ ਅਭੁਮੀ
 ਤੰ ਪੁਧਨੀ ਅਭੁਮੀ ਅਭੁਮੀ ਅਭੁਮੀ ਅਭੁਮੀ
 ਬਿਅੰਤੰ ਅਭੁਮੀ ਅਭੁਮੀ ॥ ੫ ॥ ਭੁਜੰਗਾ ਤਵ ਪ੍ਰਸਾਦਿ ॥
 ਨਹੀ ਜਨਨੀ ਕਿਛੁ ਰੁਪੇਖੀ ਕਠਬ ਸਤੰ ਕੋਠੀ ਕੋਠੀ
 ਭੇਖੀ ਕਠਨ ਮਤੰ ਕੋਠੀ ਕੋਠੀ ਕੋਠੀ ਕੋਠੀ
 ਨਭਵੈ ॥ ੬ ॥ ਭੁਜੰਗਾ ਤਵ ਪ੍ਰਸਾਦਿ ॥ ਅਭੁਮੀ ਅਭੁਮੀ
 ਰੁਪੀ ਪੁਧਨੀ ਅਭੁਮੀ ਅਭੁਮੀ ਅਭੁਮੀ ਅਭੁਮੀ
 ਗੁਪੇ ਅਭੁਮੀ ਅਭੁਮੀ ਅਭੁਮੀ ਅਭੁਮੀ
 ॥ ੭ ॥ ਭੁਜੰਗਾ ਤਵ ਪ੍ਰਸਾਦਿ ॥ ਸਰ ਸਰਬਰੀ ਸੋਧਰ ਬਿਧਿਧਾਮੀ
 ਰਤੰ ਅਭੁਮੀ ਕੋਠੀ ਕੋਠੀ ਕੋਠੀ ਕੋਠੀ
 ਰਿਧੁਪੀ ਅਭੁਮੀ ਅਭੁਮੀ ਅਭੁਮੀ ਅਭੁਮੀ
 ਨਭਵੈ ॥ ੮ ॥ ਭੁਜੰਗਾ ਤਵ ਪ੍ਰਸਾਦਿ ॥ ਅਭੁਮੀ ਅਭੁਮੀ
 ਅਭੁਮੀ ਅਭੁਮੀ ਅਭੁਮੀ ਅਭੁਮੀ
 ਸਰਬਪੀ ਸੋਧਰ ॥ ੯ ॥ ਨਭਵੈ ॥ ਤਵ ਪ੍ਰਸਾਦਿ ॥ ਅਭੁਮੀ
 ਰਿਤੰ ਰਧੀ ॥ ਨਭਵੈ ॥ ਸਰਬਪੀ ॥ ਅਭੁਮੀ
 ਅਭੁਮੀ ॥ ਸਰਬਪੀ ॥ ੧੦ ॥ ਨਭਵੈ ॥

ਸਦੇਵ ਪ੍ਰਸਾਦਿ

੨॥ ਅਖੰਡ ਚੰਡ ਪੁਰੀ॥ ਪ੍ਰਚੰਡ ਸੂਬ ਸੁਪੁਰੀ॥ ਅਕਲ
 ਤੁਕ ਕਲੀ॥ ਸਦੇਵ ਗੰਢ ਪਾਲੀ॥ ੩॥ ੧੧॥ ਨਰ ਜਾਤ ੨
 ਪ੍ਰਸਾਦਿ॥ ਕ੍ਰਿਪਾਲ ਦਿਆਲੁ ਪੁਰੀ॥ ਸਦੇਵ ਸਮਥੁ ਪੁ
 ਰੀ॥ ਅਨੰਤ ਸਥਾ ਅਸੈ॥ ਪਰੇਵ ਪਰਮ ਪ੍ਰਸੈ॥ ੪॥ ੧੨॥
 ॥ ਨਰ ਜਾਤ ੨ ਪ੍ਰਸਾਦਿ॥ ਅਦਿਸਟ ਅੰਤ੍ਰਿਯ ਅਨੈ॥ ਸਦੇ
 ਵ ਸਥਾ ਮਨੈ॥ ਕ੍ਰਿਪਾਲ ਕਾਲੀ ਨੈ॥ ਸਦੇਵ ਸਥਾ ਅ
 ਧੀ ਨੈ॥ ੫॥ ੧੩॥ ਨਰ ਜਾਤ ੨ ਪ੍ਰਸਾਦਿ॥ ਭਜ ਸਤੁ ਯੰਭ
 ਜ ਸਤੁ ਯੀ॥ ਅਗਾਧਿ ਧਿਆਧਿ ਨ ਸਨੀ॥ ਪਰੇਵ ਪਰਮ ਉ
 ਪਾਸਨੀ॥ ਤਿਕਲ ਲੋਕ ਮਨੈ॥ ੬॥ ੧੪॥ ਨਰ ਜਾਤ ੨ ਪ੍ਰ
 ਸਾਦਿ॥ ਜਪ ਸਤੁ ਜਪ ਸਤੁ ਯੀ॥ ਮਹਾਨ ਮੋਨ ਮਨੈ॥ ਪ
 ਰੇਵ ਪਰਮ ਪ੍ਰਧਾਨੈ॥ ਪੁਰਾਨ ਪ੍ਰੇਤ ਨ ਸਨੀ॥ ਸਦੇਵ ਸਥਾ
 ਸਨੀ॥ ੭॥ ੧੫॥ ਨਰ ਜਾਤ ੨ ਪ੍ਰਸਾਦਿ॥ ੨॥ ਭਜ ਸਤੁ ਯੀ ਭਜ ਸਤੁ ਯੀ
 ਕ੍ਰਿਪਾਲ ਦਿਆਲੁ ਪੁਰੀ॥ ੮॥ ੧੬॥ ਨਰ ਜਾਤ ੨ ਪ੍ਰਸਾਦਿ॥
 ਸਦੇਵ ਸੂਬ ਦਿਆਲੀ॥ ੧੧॥ ੧੬॥ ਨਰ ਜਾਤ ੨
 ਪ੍ਰਚੰਡ ਅਖੰਡ ਮੰਡਲੀ॥ ਉਦੰਡ ਰਾਜ ਸੁਸੰ
 ਥਲੀ॥ ਜਗੰਤ ਜੇਤੁ ਜੁਅਲਕਾ॥ ਜਲੰਤ ਰੀਪ ਮਾਲਕਾ॥
 ੧੧॥ ੧੭॥ ਨਰ ਜਾਤ ੨ ਪ੍ਰਸਾਦਿ॥ ਕ੍ਰਿਪਾਲ ਦਿਆਲੋ
 ਚਨੀ॥ ਮਛੰਕ ਬਣ ਮੋਚਨੀ॥ ਸਿਰੰਕ ਗੀਟ ਧਰਨੀ॥ ਦਿਨੇ ਸੁ
 ਕ੍ਰੀਤ ਚਰਨੀ॥ ੧੧॥ ੧੮॥ ਨਰ ਜਾਤ ੨ ਪ੍ਰਸਾਦਿ॥ ਬਿਸਲ
 ਲਾਲੋ ਚਨੀ॥ ਮਨੇ ਜਮ ਮੋਚਨੀ॥ ਸੁਭੰਤ ਸੀਸੁ ਪ੍ਰਭ
 ਚਕ੍ਰੰਤ ਚਲ ਚੰਡੂ॥ ੧੧॥ ੧੯॥ ਨਰ ਜਾਤ ੨ ਪ੍ਰਸਾਦਿ॥

ਜਗਤਿ ਜੋਤਿ ਜੁ ਆਲਕਾ ਛਕੰਤਰਾ ਜਸੁ ਖਪੁ ਭਾਜਗੀਤ
 ਜੋਤਿ ਜੋਤ ਸੀ। ਬਦੰਤ ਕ੍ਰਿਤ ਈਸਰੀ॥੧੨॥੨੦॥੨੩॥
 ਛੰਦੁ॥ ਤਵ ਪ੍ਰਸਾਦਾ ਅਨਕਦ ਸੁਰੂਪੀ। ਅਮ੍ਰਿਤ ਬਿ
 ਭੁਤੀ। ਅਚਲ ਸੁਰੂਪੀ ਬਿਸਕਰੀ। ਜਗਤਿ ਤਿਧੁ ਕਾਸੀ॥
 ਆਦਿ ਅਨਸੀ। ਅਮਿਤਿ ਸਰਸੰ ਸਰਬ ਕਰੀ। ਅਗੰਜ
 ਅਕਾਲੀ। ਬਿਸਪ੍ਰਪਾਲੀ। ਰੀਤਿ ਅਲੰ ਸੁਭ ਕਰਣ
 ॥ ਅਨੰਦ ਸੁਰੂਪੀ। ਅਨੰਦ ਰੂਪੀ। ਅਮ੍ਰਿਤ ਬਿਭੁਤੰ
 ਸਰਣੀ॥੧੨॥੨੧॥ ਤ੍ਰਿਭੰਗੀ ਛੰਦੁ॥ ਬਿਸੁ ਅੰਭਰ
 ਰਣੀ। ਜਗਤ ਪ੍ਰਕਰਣੀ। ਅਧਰਣ ਪਰਣੀ। ਸ੍ਰਿਸਰ
 ਕਰੀ। ਅਨੰਦ ਸੁਰੂਪੀ। ਅਨੰਦ ਰੂਪੀ। ਅਮ੍ਰਿਤ ਬਿਭੁਤੀ
 ਤੇਜ ਬਰੀ। ਅਨਖੰਡ ਪ੍ਰਤਪੀ। ਸਭ ਜਗਥਾਪੀ। ਅਲ
 ਖ ਅਤਪੀ। ਬਿਸੁ ਕਰੀ। ਅਵੈ ਅਥਿਨ ਸੀ। ਤੇਜ
 ਪ੍ਰਕਾਸੀ। ਸਰਬ ਉਦਰ ਸੀ। ਏਕ ਰੰਗੀ॥੨॥੨੨॥ ਤ੍ਰਿਭੰਗ
 ਛੰਦੁ॥ ਤਵ ਪ੍ਰਸਾਦਾ। ਅਨਖੰਡ ਅਮੰਡ ਤੇਜ ਪ੍ਰਚੰਡੀ। ਜੋ
 ਤਿ ਉਦੰਗੀ। ਅਮਿਤ ਮਿਤੀ। ਅਨਭੈ ਅਨਗਾਧੀ। ਅਲ
 ਖ ਅਥਾਪੀ। ਬਿਸੁ ਪ੍ਰਸਾਦੰ। ਅਮ੍ਰਿਤ ਗਤੀ। ਅਨੰਦ ਸ
 ਰੂਪੀ। ਅਨੰਦ ਰੂਪੀ। ਅਚਲ ਬਿਭੁਤੀ। ਰਵਤ ਰਣੀ। ਅ
 ਨਗਧ ਅਥਾਪੀ। ਜਗਤ ਪ੍ਰਸਾਦੰ। ਸਰਬ ਅਗਧੰ ਤਵ ਸਰ
 ਣੀ॥੩॥੨੩॥ ਤ੍ਰਿਭੰਗੀ ਛੰਦੁ॥ ਅਕਲੰਕ ਅਥਾਪੀ। ਬਿ
 ਸੁ ਪ੍ਰਸਾਦੰ। ਜਗਤ ਅਥਾਪੀ। ਰਵਨ ਸੀ। ਬਿਸੁ ਅੰਭਰਣੀ॥
 ਕਿਲ ਵਿਖਰਣੀ। ਪਤਿਉ ਪਰਣ ਸਰਬ ਸਾਖੀ। ਅਨ

ਬਾਨਾਬਾ॥ ਅਕੁਤ ਅਗੇਬਾ॥ ਅਮਿਤ ਅਨਾਬੇਦੁਖਾ
 ਰਣੀ॥ ਅਗੰਜ ਅਥਿਨਾਸੀ॥ ਤਿਪ੍ਰਕਾਸੀ॥ ਜਗਤ ਪ੍ਰਨਾਸੀ॥
 ਤਵ ਸਰਣੀ॥ ੪॥ ੨੪॥ ਕਲਸਾ॥ ਅਮਿਤ ਤੇਜ ਜਗੇਤਿ
 ਪ੍ਰਕਾਸੀ॥ ਅਰਿ ਅਛੇਰਿ ਅਭੈ ਅਥਿਨਾਸੀ॥ ਪਰਮਤਤ
 ਪਰਮ ਰਬ ਪਰਗਾਸੀ॥ ਅਰਿ ਗੁਪ ਅਖੰਡ ਉਰਾਸੀ॥ ੧॥ ੨੫॥
 ॥ ਤ੍ਰਿਭੰਗੀ ਛੰਦੁ॥ ਅਖੰਡ ਉਰਾਸੀ॥ ਪਰਮ ਪ੍ਰਕਾਸੀ॥ ਅਰਿ
 ਅਨਾਸੀ॥ ਬਿਸੁਕਗੀ॥ ਜਗਤੁ ਲਕਰਤਾ॥ ਜਗਤ ਪ੍ਰਭਤਾ॥
 ਸਭ ਜਗਤ ਰਤਾ॥ ਸਿਧ ਭਗੀ॥ ਅਛੈ ਅਥਿਨਾਸੀ॥ ਤੇਜ ਪ੍ਰ
 ਕਾਸੀ॥ ਗੁਪ ਸੁਰਾਸੀ॥ ਸਰਬ ਛਿਤੀ॥ ਅਨਯੁ ਰੁਪੀ॥ ਅਨੰਦ
 ਸਰੂਪੀ॥ ਅਲਖ ਬਿਭੁਤੀ॥ ਅਮਿਤ ਗਤੀ॥ ੨॥ ੨੬॥ ਕ
 ਲਸਾ॥ ਅਰਿ ਅਭੈ ਅਨਾਧ ਸਰੂਪੀ॥ ਰਗੰਗ ਜਿਓ ਖਨ
 ਰੂਪੀ॥ ਸੰਕਤ ਇਓ ਰਵਤ ਕੁੰਤੂ ਪੀ॥ ਕੁੰਤੂ ਸਮੁੰਦ ਸਰਤਾ ਕ
 ਤੂ ਕੁਪੀ॥ ੩॥ ੨੭॥ ਤ੍ਰਿਭੰਗੀ ਛੰਦੁ॥ ੩॥ ਸਰਤਾ ਕੁੰਤੂ ਪੀ॥ ਸ
 ਮਰ ਸਰੂਪੀ॥ ਅਲਖ ਬਿਭੁਤੀ॥ ਅਮਿਤ ਗਤੀ॥ ਅਨੰਦ ਅਥਿ
 ਨਾਸੀ॥ ਪਰਮ ਪ੍ਰਕਾਸੀ॥ ਤੇਜ ਸੁਰਾਸੀ॥ ਅਕ੍ਰਿਤ ਕ੍ਰਿਤੀ॥ ਜਿਹ
 ਰੂਪ ਨੇਖੀ॥ ਅਲਖ ਅਭੇਖੀ॥ ਅਮਿਤ ਅਦੇਖੀ॥ ਸਰਬ ਮਈ
 ॥ ਸਭ ਕਿਲ ਵਿਖਰਣੀ॥ ਅਤਰਣ ਤਰਣੀ॥ ਅਸਰਣ
 ਸਰਣੀ॥ ਇਕ ਰਣੀ॥ ੪॥ ੨੮॥ ਕਲਸਾ॥ ਜਨ ਬਹੁ ਸੰਗ ਕ
 ਰਪਣੀ॥ ਅਮਿਤ ਜੇਤਿ ਜਗੇਤਿ ਤਿਪ੍ਰਕਾਸੀ॥ ਖਰਗ ਪਾਣ
 ਖਲਰ ਲਬ ਲਹਣੀ॥ ਮਿਠ ਬਹੁ ਬਿਸੁ ਅੰਬ ਭਰਣੀ॥
 ॥ ੨੯॥ ॥ ਤ੍ਰਿਭੰਗੀ ਛੰਦੁ॥ ਖਲਰ ਲਬ ਲਹਣੀ॥ ਦੁਸਰ

ਬਿਡਰਣੀ ਅਸਰਣ ਸਰਣੀ ਅਮਿਤਗਤੀ ਚੰਚਲ ਚਖ
 ਚਰਣੀ ਮੁਕੁਤ ਬਢਰਣੀ ਪਪ੍ਰਾਸਣੀ ਅਮਿਤਮ
 ਤੀ ਅਜਨਮੁ ਬਹਾ ਸਾਤਨ ਸਾਹਾ ਮਹਾਨ ਮਹਾ ਸਰਬਮ
 ਹੀ ਜਲ ਖਲ ਬਨ ਰਤਾ ਬਨ ਤਿਨ ਕਰਤਾ ਖਲ ਰਲ
 ਰਤਾ ਸੁਨਗ ਸਹੀ ॥ ੬ ॥ ੩ ॥ ਕਲ ਸੁ ॥ ਤਵ ਪ੍ਰਸਾਦੇ ॥ ਅ
 ਤਿ ਬਲਿ ਸਟਰ ਲਦੁ ਸਟ ਨਿਕੰਨਾ ਅਮਿਤ ਪ੍ਰਤਾਪ ਸ
 ਗਲ ਜਗ ਬੰਨਾ ਸੇਤ ਚਰਚਿਤ ਕਰੰਨਾ ਪਪ੍ਰਾ
 ਰਣ ਦੁ ਸਟਰ ਲਦੰਨਾ ॥ ੭ ॥ ੩ ॥ ਛਪੇ ਛੰਦਾ ਬੇਰ ਬੇਰ
 ਨਹੀ ਲਖੈ ਬ੍ਰਹਮ ਬ੍ਰਹਮ ਨੂੰ ਬੁਝੈ ॥ ਬਿਅਸ ਪ੍ਰਸਾਦੁ
 ਕਸਨ ਰਸਿ ਦਮੰਤ ਨ ਮੁਝੈ ॥ ਸਨਕ ਕੁ ਅਗਸਨ ਕਾਰ ਸ
 ਰਬ ਜਿਉ ਸਮਾਨ ਪਵੇ ਗਿ ਲਖ ਲਖ ਮੀਲ ਖ ਬਿਸ
 ਕਿਸਨ ਕਈ ਨੇਤ ਬਿਅਨ ਗਿ ॥ ਅਸੰਤੁ ਪਾਨ ਭਉ
 ਪ੍ਰਭ ਅਤਿ ਬਲਿ ਸ੍ਰਜ ਲਖ ਲਕਸ਼ਣਾ ਅਚੁਤ ਅਨੰ
 ਤ ਅਦੁ ਮੈ ਅਮਿਤ ਨ ਬਨਿ ਜਨਤੁ ਅਸਰਣ ॥ ੧ ॥ ੩ ॥
 ॥ ਛਪੇ ॥ ੬ ॥ ਅਚੁਤ ਅਭੈ ਅਭੈ ਅਮਿਤ ਅਖੰਡ
 ਅਤੁਲ ਬਲਾ ਅਟਲ ਅਨੰਤ ਅਨਰ ਅਖੈ ਅਖੰਡ
 ਪ੍ਰਬਲ ਰਲਾ ਅਮਿਤ ਅਮੰਤ ਅਨੰਤ ਲ ਅਨਭੁ ਅ
 ਨਭੈ ਅਭੰਜਨਾ ਅਨ ਬਿਕਰ ਅਤਮ ਸਰੂਪ ਸੁਗਨ
 ਮੁਨੰਜਨਾ ਅਬਕਾਰੂ ਪਾਨ ਭੈ ਸਰ ਮੁਨਿ ਜਨਗ
 ਨ ਬੰਦਤ ਚਰਨਾ ਭਵ ਭਗਨ ਕਰਨ ਦੁਖੈ ਰਖ ਯਣ ਅ
 ਤਿ ਪ੍ਰਤਾਪ ਭ੍ਰਮ ਭੈ ਯਨ ॥ ੨ ॥ ੩ ॥ ਛਪੇ ॥ ੬ ॥ ਮੁਖ ਮੰਤ੍ਰ

ਲਾਗਾ ॥ ੩੮ ॥ ਸਤ ਪਰਲਸਤ ਜੋਤਿ ਉਰਿ ਓਤਿ ਅ
 ਮਿਤਗਤਿ ॥ ਜਟਤੋ ਜੋਤ ਜਗਮਗਤ ਲਸਤ ॥ ਖੁਕੇਇ
 ਨਿਖਤ ਪਤਾ ॥ ਚੱਕ੍ਰਵੰਤੀ ਚੱਕ੍ਰਵੈ ਚੱਕ੍ਰਤ ਚਉ ਚੱਕ੍ਰਕਰ
 ਧਰੰ ਪਰਮਨਥ ਪਰਮਾਥ ॥ ਨਵਲਨਾਇਣ ਨਗਗ ॥
 ਕਲਖ ਬਿੰਤੰ ਕਿਲਿਦਿਖ ਹਰਣ ਸੁਗਨ ਮੁਨਿ ਬੰਦ
 ਤਰਗਨਾ ॥ ਖੰਡਣ ਅਖੰਡ ਮੰਡਣ ਅਭੈ ਨ ਮੋਨ ਥਭ ਉਭੈ
 ਹਰਣਾ ॥ ੩੮ ॥ ੩੪ ॥ ਛਪੈ ॥ ੩੫ ॥ ਨ ਮੋਨ ਥਨਿ ਦਇਆ ਕ
 ਨ ਮੋਨਿ ਸੁਰੁਪ ਨਿਰੰਜਨਾ ॥ ਅਗੰ ਜਣ ਗੰ ਜਣ ਅਭੰ ਜਅ
 ਨ ਭੇਰ ਅਭੰ ਜਨਾ ॥ ਅਛੈ ਅਖੈ ਅਥਿਕਾਰ ਅਭੈ ਅਨਿ
 ਰਿਜਿ ਅਭੇਰਨਾ ॥ ਅਖੇਰਨ ਖੇਰਨ ਅਥਿਜ ਅਨਾਛਿ
 ਦੁ ਅਛੇਰਨਾ ॥ ਅਜਨਬ ॥ ਸੰਗ ਧਰੁ ਧਰੁ ਗਪੀ ਟਰੁ
 ਜਲ ਲਣਾ ॥ ਨਰਵਗੇ ਸਨਾਇ ਕ੍ਰਿਪਣ ਨ ਮੋਨ ਵਲ
 ਜਲ ਥਲ ਗਵਣਾ ॥ ੪੦ ॥ ੩੫ ॥ ਛਪੈ ॥ ੩੬ ॥ ਰੀਨ ਦਇਆਲ
 ਰੁਖ ਹਨੁ ਮਤਿ ਹੰਤ ॥ ਰੁਖ ਖੰਡਨਾ ਮਹਾ ਮਉ ਜਮ ਨਹ
 ਨ ਮਰਨ ਮੂਰਤ ਮਹਿ ਮੰਡਨਾ ॥ ਅਮਿਤ ਤੇਜ ਅਥਿਕਾਰ
 ਅਖੈ ਅਭੰ ਜ ਅਮਿਤ ਬਲਾ ॥ ਨਿਰੰ ਜ ਨਿਰੰ ਭੈ ਨਿਰੰ ਵੈਰ
 ਨਿਗੁਰ ਨਿਪ ਜਲ ਥਲਾ ॥ ਅਛੈ ਸੁਰੁਪ ਅਛੁ ਅਛਿਤੁ
 ਅਛੈ ਅਛਨ ਅਛਗਾ ॥ ਅਛੈ ਸੁਰੁਪ ਅਥਿ ਅੰ ਮਰਅ
 ਭਿਬੰਦਤ ਸੁਗਨ ਅਸੁਗਾ ॥ ੪੦ ॥ ੩੬ ॥ ੩੭ ॥ ੩੮ ॥ ਕੁਲਕ
 ਲੰਕੁਰੀ ਨਕ੍ਰਿਪਾ ਸਗਰ ਕਰੁਨ ਕਰੁ ॥ ਕਰਨ ਕਰਨ ਸਮਰ
 ਖੁਕ੍ਰਿਪਾ ਸੁਗਤ ਕ੍ਰਿਤਿ ਆਧੁਗਾ ॥ ਕਾਲਕਰ ਮਕਰੀ ਨਕ੍ਰਿ

Digitized by Panjab Digital Library | www.panjabdigilib.org

ਐ॥੧॥੪੦॥੬੫॥੧੦॥ਕਾਦੇਤਾਜਤਮੈਨਾਵੈਸੇਅਜ
 ਤਿਕੈਕੈਜਾਨਜੀ॥ਪਤਮੈਨਾਵੈਸੇਅਪਤਿਕੈਕੁਲਾਈਐ
 ਭਿਰਮੈਨਾਵੈਸੇਅਭੇਰਕੈਕੈਭਾਖੀਅਤੁਛਿਰਿਓਜੋਨ
 ਜਇਸੇਅਛੇਰਕੈਸੁਨਈਐ॥ਖਡਿਓਜੋਨਜਾਇਸੇਅਖੰਡ
 ਜੁਕੈਖਿਆਲਕੀਜੀ॥ਖਿਆਲਮੈਨਾਵੈਗਮਤਕੇਸਰਾ
 ਬਈਐ॥ਜਤਮੈਨਾਵੈਸੇਅਜਤਕੈਕੈਪੁਜੀਐ॥ਪਿਆ
 ਨਮੈਨਾਵੈਤੋਕੋਪਿਆਨਕੀਜੀਪਿਆਈਐ॥੨॥੪੧॥ਕ
 ਦੇ॥੩॥ਛਤ੍ਰਧਰੀਛਤ੍ਰੀਪਤਿਛੈਲੁਖਛਿਤਨਥੈਛੈਨੀਕਛਿਛ
 ਇਅੰਬਛਤ੍ਰੀਪਤਿਗਈਐ॥ਚਿਸੁਨਥਚਿਸੁਅੰਭਛੇ
 ਰਨਥਬਾਲਕਛਾਜੀਕਛਬਨਧਰੀਬੰਰਨਬਤਈਐ॥ਨਿ
 ਉਲੀਕਛਮੁਰੁਧਧਰੀਚਿਰਿਆਧਛ੍ਰਮਚਰੀਪਿਆਨਕੈ
 ਲਗਾਵੈਨਿਕਪਿਆਨਕੈਕੁਨਪਈਐ॥ਗਜਨਕੇਸਰਾਮੁ
 ਗਜਨਕੇਮਹਾਰਾਜਾਐਸੇਗਜਛਿਛਿਅਉਗੁਜਾਕਉਨਪਿਆ
 ਈਐ॥੩॥੪੨॥ਕਦਿ॥ਜੁਧਕੈਜਿਤਯਾਗੁਭੁਮਕੈਭਵਯਾ
 ਭਗੈਭੈਕੀਮਦਯਾਨਥਤੀਨਿਲੋਕਗਈਐ॥ਕਤੁਕੈਤਨਯਾ
 ਨਮੈਯਾਜਕੈਭਯਾਕਉਛੈਨੀਉਕਛਯਾਛੈਛਿਕਾਸਿਉਪੀਤ
 ਲਾਈਐ॥ਸਾਧਨਸਧਯਾਧੁਲਧਾਨੀਕੈਧਧਾਧੋਧਧਾਕੈ
 ਧੁਜਯਾਪਿਆਨੁਤਕੇਸਰਲਾਈਐ॥ਅਉਕੈਥਛਯਾਏ
 ਕਨਮਕੈਜਧਯਾਅਉਕਾਮਕੈਕਯਾਛੈਛਿਅਉਕਉ
 ਨਪਿਆਈਐ॥੪॥੪੩॥ਕਦਿ॥ਕਮਕੈਕੁਨਿਰਥੈਕੁਖੀ
 ਕੈਦਿਰਥੀਜਗਾਜੀਕੈਗਜਿਰਾਸੁਨਿਰਥੈਬਤਈਐ॥ਚਮ

੩

ਕੇਚਲਿਰਘਾਉਘਾਮਤੇਬਚਿਰਾਛੜਕੇਨੀਕੇਛ
ਲਿਰਸੇਰਿੰਦਕੈਮਾਨੀਐ॥ਜਹਿਕੋਰਿੰਦਾਜਾਨਮਾਨ
ਕੇਜਾਨਿੰਦਾਜੇਤਿਜੇਬਕੇਗਜਿੰਦਾਜਾਨਮਾਨਜਾਨਿਗਈ
ਐ॥ਦੋਖਕੋਰਲਿਰਾਨਦਾਨਸਰਿੰਦਾਦੋਖਦੁਜਨ
ਰਲਿਰਾਪਿਆਇਦੁਜਾਕਉਨੁਪਿਆਈਐ॥੫॥੪੪॥

੨੬੨॥ਸਾਲਸਸਹਿੰਦਾਸਿਧਤਾਈਕੋਸਿਧੰਦਾਅੰਗ
ਅੰਗਮੈਅਵਿੰਦਾਏਕੁਏਕੋਨਾਥੁਜਾਨੀਐ॥ਕਾਲਖਕਇ
ਦਾਖੁਸਾਨਕੋਖੁਨਿੰਦਾਗੁਬਗਛਲਗਲਿਰਕੋਲਗੰਜ
ਕਬਖਾਨੀਐ॥ਗਾਲਬਗਹਿੰਦਾਜੀਤਜੇਤਕੋਰਿੰਦਾ
ਚਿਤਰਾਪਕੋਚਲਿਰਾਛੜਕਉਨਅਉਗਅਨੀਐ॥
ਸਭਤਾਰਿੰਦਾਸਤਤਾਈਕੋਸੁਪਿੰਦਾਕਰਮਕਾਮਕੋਕੁ
ਨਿੰਦਾਛੋਡਿਦੁਜੇਕਉਨੁਮਾਨੀਐ॥੬॥੪੫॥ਕਾਵਤ॥

ਅਤਮਾਪ੍ਰਧਾਨਤਾਰਿਸਿਧਤਾਸੁਪਤਾਰਿਬਿਧਤਾਬਿ
ਭੁਤਜਾਹਿਸਿਧਤਾਸੁਭਾਉਐ॥ਗੰਗਾਭੀਨੰਗਤਾਰਿਧ
ਭੀਨੰਗੇਖਜਾਹਿਅੰਗਭੀਸੰਗਤਾਰਿੰਗਕੋਸੁਭਾਉਐ॥
ਚਿਤਸੇਬਚਿਤ੍ਰੈਪਰਮਤਾਪਵਿਤ੍ਰੈਮਿਤ੍ਰਤੁਕੋਮਿ
ਤ੍ਰੈਬਿਭੁਤਕਉਪਾਉਐ॥ਦੇਵਨਕੇਦੇਵਤੋਕਿਸਹਨ
ਕੋਸਾਹੁੰਕੋਰਾਜਨਕੋਰਾਜੋਕੋਰਾਵਨਕੋਰਾਵੈ॥੭॥

੪੬॥ਬਹੁਤਹਦੀਲਖਦਾ॥ਸਚਮ॥ਤਵਪ੍ਰਕਾਸ॥

ਵੀਅਗੰਜਸਾ॥ਕਿਅਭੰਜਸਾ॥ਕਿਅਰੂਪਸਾ॥ਕਿਅਰੰਜ
ਸਾ॥੧॥੪੮॥ਕਿਅਛੇਰਸਾ॥ਕਿਅਭੇਰਸਾ॥ਕਿਅਨਮ

ਸਾਕਿਅਕਮਸਾ॥੨॥੪੯॥ ਅਭੇਖਸਾਕਿਅਲੇਖਾ
 ਸਾਕਿਅਨਾਰਸਾਕਿਅਗਾਧਸਾ॥੩॥੫੦॥ ਕਿਅਗੁਧਾ
 ਸਾਕਿਅਭੁਤਸਾਕਿਅਦਗਸਾਕਿਅਗਗਸਾ॥੪॥੫੧॥
 ਕਿਅਭੇਰਸਾਕਿਅਛੇਰਸਾਕਿਅਬਾਰਸਾਕਿਅ
 ਗਾਧਸਾ॥੫॥੫੨॥ ਕਿਅਗੀਜਸਾਕਿਅਭੰਜਸਾਕਿਅ
 ਭੇਰਸਾਕਿਅਛੇਰਸਾ॥੬॥੫੩॥ ਭੰਗੁਅਸੇਅਸਾਕਿ
 ਅਪੇਅਸਾਕਿਅਗੀਜਸਾਕਿਇਕੰਜਸਾ॥੭॥੫੪॥ ਉਕ
 ਗਸਾਨਿਗਉਕਗਸਾਕਿਅਖੰਜਸਾਕਿਅਗੀਜਸਾ॥੮॥੫੫॥
 ਅੰਧਤਸਾਕਿਅਫਿਅਤਸਾਕਿਅਚਲਸਾਕਿਅ
 ਛਲਸਾ॥੯॥੫੬॥ ਅੰਧਤਸਾਕਿਅਫਤਸਾਕਿਅਵ
 ਲਸਾਕਿਅਟਾਲਸਾ॥੧੦॥੫੭॥ ਅਠਟਸਗਾਅਡਟ
 ਸਗਾਅਡੰਗਸਗਾਅਣੰਗਸਗਾ॥੧੧॥੫੮॥ ਅਤਲਸ
 ਗਾਅਥਨਸਗਾਅਦੰਗਸਗਾਅਨੰਗਸਗਾ॥੧੨॥੫੯॥
 ਅਪਰਸਗਾਅਠਗਸਗਾਅਬੇਘਸਗਾਅਭੇਅਸਰ
 ॥੧੩॥੬੦॥ ਅਮਨਸਗਾਅਹਨਸਗਾਅਡੰਗਸਗਾ
 ਅਡੰਗਸਗਾ॥੧੪॥੬੧॥ ਅਰਮਸਗਾਅਲਮਸਗਾ
 ਅਜੇਧਸਗਾਅਵੇਜਸਗਾ॥੧੫॥੬੨॥ ਅਸੇਅਸਤਾ
 ਅਭੇਅਸਤਾਅਮੰਗਸਤਾਇਕੰਗਸਤਾ॥੧੬॥੬੩॥
 ਉਕਗਸਤਾਅਕਗਸਤਾਅਖੰਡਸਤਾਅਭੰਡਸਤਾ॥੧੭॥
 ੬੪॥ ਅਤਪਗਾਕਿਅਥਪਗਾਕਿਅਦੰਗਹਿਕਿਅ
 ਨੰਗਹਿ॥੧੮॥੬੫॥ ਨਰਜਾਅਤਪਗਾਕਿਅਥਪਹਿ॥੧੯॥

ਕਿਅਨੀਲਗਾਕਿਸੁਸੀਲਗਾ॥

੬੬॥ ਅਰਧਨਰਾਜਵੰਸ਼ੀਤਵਪ੍ਰਸਾਦਿ॥ ਸਜਸਤੁਯੀ॥
 ਜਸਤੁਯੀ॥ ਅਲਸਤੁਯੀ॥ ਇਕਸਤੁਯੀ॥ ੧॥ ੬੭॥ ਜ
 ਲਸਤੁਯੀ॥ ਬਲਸਤੁਯੀ॥ ਪ੍ਰਸਤੁਯੀ॥ ਬਨਸਤੁਯੀ॥ ੨
 ॥ ੬੮॥ ਗੁਰਸਤੁਯੀ॥ ਗੁਰਸਤੁਯੀ॥ ਨਿਰਸਤੁਯੀ॥ ਨਰਸ
 ਤੁਯੀ॥ ੩॥ ੬੯॥ ਨਰਾਜਾ॥ ਰਵਸਤੁਯੀ॥ ਸਸਿਸਤੁਯੀ॥
 ਰਜਸਤੁਯੀ॥ ਤਮਸਤੁਯੀ॥ ੪॥ ੭੦॥ ਧਨਸਤੁਯੀ॥ ਮ
 ਨਸਤੁਯੀ॥ ਬਿਛਸਤੁਯੀ॥ ਬਨਸਤੁਯੀ॥ ੫॥ ੭੧॥ ਸ
 ਤਸਤੁਯੀ॥ ਗਤਸਤੁਯੀ॥ ਬ੍ਰਿਤਸਤੁਯੀ॥ ਚਿਤਸਤੁਯੀ॥
 ॥ ੬॥ ੭੨॥ ਪਿਤਸਤੁਯੀ॥ ਸੁਤਸਤੁਯੀ॥ ਮਤਸਤੁਯੀ॥
 ਗਤਸਤੁਯੀ॥ ੭॥ ੭੩॥ ਨਰਸਤੁਯੀ॥ ਭਿਰਸਤੁਯੀ॥ ਪਿ
 ਤਸਤੁਯੀ॥ ਬ੍ਰਿਤਸਤੁਯੀ॥ ੮॥ ੭੪॥ ਹਰਸਤੁਯੀ॥ ਕਰਸ
 ਤੁਯੀ॥ ਛਲਸਤੁਯੀ॥ ਬਰਸਤੁਯੀ॥ ੯॥ ੭੫॥ ਉਰਸਤੁ
 ਯੀ॥ ਪੁਰਸਤੁਯੀ॥ ਗਰਸਤੁਯੀ॥ ਦੁਰਸਤੁਯੀ॥ ੧੦॥ ੭੬
 ਰਵਸਤੁਯੀ॥ ਛਪਸਤੁਯੀ॥ ਗ੍ਰਥਸਤੁਯੀ॥ ਵਿਥਸਤੁਯੀ॥
 ॥ ੧੧॥ ੭੭॥ ਜੈਅਸਤੁਯੀ॥ ਖੈਅਸਤੁਯੀ॥ ਪੈਅਸਤੁਯੀ॥
 ਤੈਅਸਤੁਯੀ॥ ੧੨॥ ੭੮॥ ਨਰਾਜਾ॥ ਚਕੰਤਚਰਚੰਦ੍ਰਕਾ॥
 ਸੁਭੰਤਰਾਜਸੁਪ੍ਰਭਾ॥ ਰਵੰਤਦੁਸਟਮੰਡਲੀ॥ ਸੁਭੰਤਰਾਜ
 ਸੁਸੰਥਲੀ॥ ੧॥ ੭੯॥ ਨਰਾਜਾ॥ ਚਲੰਤਚੰਦ੍ਰਮੰਡਲੀ॥ ਅ
 ਥੰਡੰਤਦੁਪਲੀ॥ ਖਿਵੰਤਚਿਜੁਜੁਲਕਾ॥ ਅਨੰਤਗਰਬ
 ਰਿਕਾ॥ ੨॥ ੮੦॥ ਨਰਾਜਾ॥ ਲਸੰਤਭਵਉਜਲੀ॥ ਰਲੰਤਰਿ
 ਖਤੁਰਿਲੀ॥ ਪਵੰਗਪ੍ਰਤਸੇਹੀਅੀ॥ ਸਮੰਰਥਵੇਲੇਹੀਅੀ॥

੩॥੮੧॥ਨਰਾਜਾਨਿਨੇਰੇਰਬਿਰਿਆਂਅਖੇਰਨਰਦੁਪਰ
 ਅਰਟਬਟਬਟਕੀਅਪਟਅਨਟਸੁਖਟ॥੪॥੮੨॥ਨ
 ਰਾਜਾਅਖੁਟਤੁਰਟਰਿਬਕੀਅਜੁਟਛੁਟਸੁਛਕੀਅਖੁਟਅ
 ਤੁਟਆਸਨੀਅਲੇਖਭੇਖਨਸਨੀ॥੫॥੮੩॥ਨਰਾਜਾਸੁਭੰਤ
 ਰੰਤਪੰਤਕੀਜਲੰਤਸਾਸੁਸੁਘਟੀਸੁਭੰਤਛੁਘੁਪਟਕਾਜ
 ਲੰਤਭਕਛਟਾ॥੬॥੮੪॥ਨਰਾਜਾਸੀਗੀਸੁਸੀਸੁਸੁਤੀਪੀ॥
 ਪਟਕਭੰਨਉਗੀਆਸੁਭੰਤਸੀਸੁਸੁਧਗੀਜਲੰਤੀਸਿਧੁਗੀਨ
 ਸੀ॥੭॥੮੫॥ਨਰਾਜਾਚਲੰਤਰੰਤਪੰਤਕੀਭਜੰਤਰੇਖਿਦੁਰ
 ਲੀਤਜੰਤਸਸਤੁਅਸਤੁਕੀਚਲੰਤਚਕੁਰਉਰਿਸੀ॥੮॥
 ੮੬॥ਨਰਾਜਾਅਗਮਤੇਜਸੇਭਿਆਰਿਖੀਸਈਸੋਲੇਭੀ
 ਆਅਨੇਕਬਗਧਿਆਵਹੀਨਤਤਪਧਪਵਹੀ॥੯॥੮੭॥
 ਨਰਾਜਾਅਧੇਸਧੁਮਧੁਮਹੀਅਧੁਪੁਰਨੇਤਧੁਮਹੀ॥
 ਸੁਪਚਿਅਗਨਿਸਾਧਆਨਤੰਸਪਾਹਲਾਧਆ॥੧੦॥੮੮॥
 ਨਰਾਜਾਨਵਇਅਰਿਕਮਣੀਅਨੰਤਰਨਧਮਣ
 ਅਨੰਤਤੀਰਥਥਾਸਨੀਨਏਕਨਮਕੇਸਮੀ॥੧੧॥੮੯॥ਨ
 ਰਾਜਾਅਨੰਤਜਗਕਮਣੀਗਜਾਰਿਅਰਿਧਮਣੀ॥
 ਅਨੇਕਰੇਸਭਮਣੀਨਏਕਨਮਕੇਸੀ॥੧੨॥੯੦॥ਨਰਾਜ
 ਇਕੰਤਕੋਟਬਸਨੀਕੁਮੰਤਕੋਟਕੰਬਨੀਉਚਟਨਟਕਮ
 ਣੀਨਏਕਨਮਕੇਸੀ॥੧੩॥੯੧॥ਨਰਾਜਾਅਨੇਕਭੇਖਆ
 ਸਨੀਕੋਰੇਕੋਟਕੰਬਨੀਰਿਸਾਰਿਸਭੁਮੇਸਨੀਅਨੇਕ
 ਭੇਖਪੇਖਨੀ॥੧੪॥੯੨॥ਨਰਾਜਾਕੋਰੇਕੋਟਰਨਕੀਅਨੇਕਜ

ਗਕੁਤਬਅੰ॥ਸੰਨਿਆਸਅਰਿਧਮਣੀ॥ਉਦਾਸਨਰ
 ਕਰਮਣੀ॥੧੦॥੬੩॥ਨਰਾਜਾ॥ਅਨੇਕਪਠਪਠਨੀ॥ਅਨੰਤ
 ਠਟਠਟਯੀ॥ਸਮਸਤਸ੍ਰਿਸਟਕੇਕੁਮੀ॥ਨਿਏਕਨਾਮਕੇਸਮ
 ੧੧॥੬੪॥ਨਰਾਜਾ॥ਜੁਗਾਰਿਆਰਿਧਮਣੀ॥ਬਿਗਰਾਅਰਿ
 ਕ੍ਰਮਣੀ॥ਰਿਆਰਿਆਰਿਕ੍ਰਮਣੀ॥ਅਨਾਰਸੰਜਮੀਬਿਰ
 ੧੨॥੬੫॥ਨਰਾਜਾ॥ਅਨੇਕਰੇਸਕ੍ਰਮਣੀ॥ਕੋਰੇਰਾਨਸੰਜ
 ਮੀ॥ਅਨੇਕਗੀਤਗਿਆਨਨੀ॥ਅਨੰਤਗਿਆਨਧਿਆਨ
 ੧੩॥੬੬॥ਨਰਾਜਾ॥ਅਨੰਤਗਿਆਨਮੁਤਮੀ॥ਅਨੇਕਕ੍ਰੀ
 ਤਿਸੁਬ੍ਰਿਤੀ॥ਸੁਬਿਅਸਨਾਰਾਦਿਕੀ॥ਸੁਬ੍ਰਾਮੰਧ
 ਮਨਲਹੀ॥੧੪॥੬੭॥ਨਰਾਜਾ॥ਕੋਰੇਜੰਤ੍ਰਮੰਤ੍ਰਣੀ॥ਅਨੰ
 ਤਤੰਤ੍ਰਣ੍ਰਣੀ॥ਬਸੇਖਬਿਅਸਨਮਨੀ॥ਅਨੰਤਨਿਆ
 ਸਪ੍ਰਸਨੀ॥੧੫॥੬੮॥ਨਰਾਜਾ॥ਜਪੰਤਰੇਵੈਤਕੀ॥ਥਪੰਤ
 ਜਛਗੰਧੁਬੀ॥ਬਰੰਤਬਿਰਣਧੀ॥ਗਣੰਤਸੇਸਉਗਣ
 ੧੬॥੬੯॥ਨਰਾਜਾ॥ਜਪੰਤਧਾਰਵਹਯੀ॥ਸਮੁਤ੍ਰਸਪਤਧ
 ਹਯੀ॥ਜਣੰਤਚਰਚਕ੍ਰਣੀ॥ਭ੍ਰਮੰਤਬਕ੍ਰਚਕ੍ਰਣੀ॥੧੭॥੭੦
 ॥ਨਰਾਜਾ॥ਜਪੰਤਪੰਨਗੰਨਗੀ॥ਬਰੰਨਰੰਬਨਸਪਤੀ॥ਅਕਸ
 ਉਗਥੀਅੰਜਲੀ॥ਜਪੰਤਜੀਅਜਲਥਲੀ॥੧੮॥੭੧॥ਨਰਾ
 ਜਾ॥ਸੁਕੋਟਚਤ੍ਰਬਕਤ੍ਰਣੀ॥ਬਰੰਤਬੋਰਚਤ੍ਰਕੀ॥ਅਸੰ
 ਭਸੰਭਮਨੀ॥ਕੋਰੇਗਿਬਿਸਠਨੀ॥੧੯॥੭੨॥ਨਰਾਜਾ
 ਅਨੰਤਸਭਾਦ੍ਰਤੀਸਤੀ॥ਬਰੰਤਕ੍ਰਿਤਈਸਗੀ॥ਅਨੰਤਅਨੰ
 ਤਭਾਖੀ॥ਨਅਨੰਤਅੰਤੁਲਾਖੀ॥੨੦॥੭੩॥੬੮੮

ਰਾਜਚੰਦਰਾ॥ਤਵਪ੍ਰਸਾਦਿ॥ਅਨਰਅਗਧਾਧਿਆਪਾ
 ਰਿਆਨਦਿਕੰਮਨਈਐ॥ਅਗੰਜਅਤੰਜਅਗੰਜਅਗੰਜਅਗੰਜ
 ਭੁੰਧਾਈਐ॥ਅਲੇਖਅਭੇਖਅਦੁਏਖਅਸੇਖਏਕਭੁ
 ਧਨੀਐ॥ਨਭੁਲਜੰਤਮੰਤਰੰਭਗਮੰਭੇਖਭਨੀਐ॥੧॥੧੦੪
 ਕ੍ਰਿਪਾਲਰਿਆਲਲਲਮਕਲਾਪਾਲਕੋਭੁਰਗੀਐ॥
 ਅਧਮਕਮੰਭਗਮਕਮਕੈਬਿਚਰੀਐ॥ਅਨੰਤਰਾਨਧਿ
 ਅਨਗਿਆਨਧਿਆਨਵਨਪੇਖੀਐ॥ਅਭਗਮਕਮਕੈਬਿ
 ਨਸੁਧਮਕਮਲੇਖੀਐ॥੨॥੧੦੫॥ਬ੍ਰਿਧਨਾਜਾਬ੍ਰਿਤ
 ਰਨਸੰਜਮਾਰਿਤੀਰਥੇਵਕਮਣੀ॥ਹੈਅਦਿਕੰਜਮੇਰਾ
 ਜਸੁਥਨਨੰਭਗਮਣੀ॥ਨਿਵਲਾਅਰਿਕਮਭੇਖਅਨੇਕਭੇਖ
 ਮਨੀਐ॥ਅਦੇਖਭੇਖਕੈਬਿਨਾਸੁਕਮਭਗਮਜਾਨੀਐ॥੩
 ੧੦੬॥ਅਜਤਿਧਾਤਿਅਮਤਤਤਅਜਤਤਸਿਹੈਸਰਾ॥
 ਅਸਤ੍ਰੀਮਤ੍ਰਪੁਤ੍ਰਪੋਤ੍ਰਤਤਤਸ੍ਵਰਾ॥ਅਖੰਡਮੰਡਚੰਡ
 ਉਰੰਡਖੰਡਤਖੀਐ॥ਨਗੁਪੰਗੋਖਅਲੇਖਅਭੇਖਮੈਨਗਖੀ
 ਐ॥੪॥੧੦੭॥ਅਨੰਤਤੀਰਥਅਰਅਸਨਾਰਨਰਅਰਨੀ॥
 ਬਿਗਸੰਨਸਅਰਅਨਾਰਜੋਗਪ੍ਰਸੰਨੀ॥ਅਨਾਰਿਤੀਰਥ
 ਅਰਿਤੀਰਥਸੰਜਮਬ੍ਰਤਰਧੇਖੀਐ॥ਅਨਾਰਿਅਨਗਧਕੈਬਿ
 ਨਸਮਭਗਮਲੇਖੀਐ॥੫॥੧੦੮॥ਰਸਦਲਾਛੰਦਰ॥ਤਵਪ੍ਰਸਾ
 ਦਾਰਇਆਅਰਿਧਗੰਮੀਸੰਨਿਆਸਆਰਿਕਗੰਮੀਗਜਾ
 ਰਾਰਨੀ॥ਰਛਾਰਆਰਮਖਾਨੀ॥੧॥੧੦੯॥ਸੁਵਗਨਆ
 ਰਨੀ॥ਸੁਮੁਦ੍ਵਆਰਇਸਨਨੀ॥ਬਿਸਾਰਆਰਭਗੰਮੀਬਿਗ

ਧਰਮ

ਕਤਮਾਰਿਕਮੰ॥੨॥੧੦॥ਨਿਵਲਅਰਿਕਣੀ॥ਸੁ
 ਨੀਲਅਰਿਬਰਣੀ॥ਅਨੀਲਅਰਿਧਿਅਨੀ॥ਜਪ੍ਰਕੁ
 ਅਪ੍ਰਧਨੰ॥੩॥੧੧੧॥ਅਮਿਕਤਅਰਿਭਗਤੀ॥ਅਵਿ
 ਕਤੁਅਰਿਬਿਰਕਤੀ॥ਪ੍ਰਭੁਤੁਅਪ੍ਰਜਾਪੀ॥ਪ੍ਰਭੁਗਤੀ
 ਅਥਪੀ॥੪॥੧੧੨॥ਸੁਭਗਤਿਅਰਿਕਣੀ॥ਅਜਗ
 ਤੁਅਪ੍ਰਭਣੀ॥ਬਿਰਕਤੁਅਪ੍ਰਕਸੀ॥ਅਵਿਗਤੁਅ
 ਪ੍ਰਣਸੀ॥੫॥੧੧੩॥ਸਮਸਤੁਅਪ੍ਰਧਨੰ॥ਧੁਜਸਤੁ
 ਆਧਰਨੀ॥ਅਵਿਕਤੁਅਅਭੰ
 ਗੀ॥ਇਕਸਤੁਅਅਨੰਗੀ॥੬॥੧੧੪॥ਓਅਸਤੁਅਅ
 ਕਗੀ॥ਕ੍ਰਿਪਸਤੁਅਕਰਤੰਗੀ॥ਖਿਤਸਤੁਅਅਖੰਡੰ
 ਗਤਿਸਤੁਅਪ੍ਰਭਣੀ॥ਵਿਹਤੁਅਗ੍ਰਣੀ॥ਚਿਤਸ
 ਤੁਅਸਚਪੀ॥ਛਿਤਸਤੁਅਅਛਪੀ॥੭॥੧੧੫॥ਜ
 ਤਸਤੁਅਅਜਪੀ॥ਝਕਿਸਤੁਅਅਝਪੀ॥ਢਕਿਸ
 ਤੁਅਅਨੇਕੀ॥ਢਟਸਤੁਅਅਢਟੰ॥੮॥੧੧੬॥ਠਕਿ
 ਸਤੁਅਅਠਟੀ॥ਠਟਿਸਤੁਅਅਠਟੀ॥ਢਟਸਤੁਅਅ
 ਢਪੀ॥ਢਕਿਸਤੁਅਅਢਪੀ॥੯॥੧੧੭॥ਤਪਸਤੁਅਅ
 ਤਪੀ॥ਥਪਿਸਤੁਅਅਥਪੀ॥ਰਲਿਸਤੁਅਅਰੈਰੇਖੀ॥ਨ
 ਹਿਸਤੁਅਅਨੇਖੀ॥੧੦॥੧੧੮॥ਪਪਿਕਤੁਅਅਪਨੀ॥ਫ
 ਲਿਕਤੁਅਫਲਨੀ॥ਬਰਿਕਤੁਅਬਿਸੇਖੀ॥ਭਜਿਕਤੁਅ
 ਅਭੇਖੀ॥੧੧॥੧੧੯॥ਮਤਿਕਤੁਅਫਲਨੀ॥ਹਰਕਤੁਅਹਿ
 ਰਨੀ॥ਅਤਿਕਤੁਅਅਤੰਗੀ॥ਤਿਸਕਤੁਅਤਿਭੰਗੀ॥

ਗਿਸਤੁਆਤਰੰਗੀ। ਲਿਵਸਤੁਆਤਰੰਗੀ॥
 ਇਕਸਤੁਆਤਰੰਗੀ। ਯਕਸਤੁਆਇਕਪੰ ॥੨॥
 ਵਰਸਤੁਆਵਰੰਗੀ। ਇਕਸਤੁਆਇਕਨੀਲ
 ਵਸਤੁਆਵਲੋਖੀ। ਗਿਸਤੁਆਗੇਖੰ ॥੩॥
 ਤ੍ਰਿਸਤੁਆਤ੍ਰਿੰਗੀ। ਹਰਸਤੁਆਹਰੰਗੀ। ਮਹਿਸਤੁ
 ਆਮਹਿੰਸੀ। ਭਜਿਸਤੁਆਭੇਖੰ ॥੪॥ ਚਸੰ
 ਤੁਆਬਰੰਗੀ। ਪਲਿਸਤੁਆਫਰੰਗੀ। ਨਹਿਸਤੁਆਨੇਮੰ
 ਵਲਿਸਤੁਆਵਲੋਖੀ॥ ॥੫॥
 ਏਅਜਥੁਏਕਆਤਮਰੰਗੀ। ਅਨਭਉ। ਸੁਪੁਅਨ
 ਹਰਅਕੁਮੀ। ਅਨਛਿ। ਤੇਜਆਜਨਬਾਹਾ। ਗਜਨ
 ਗਜਸਾਹਨਸਾਰੁ ॥ ਉਚਰਿਓਆਤਮਪਰਮ
 ਆਤਮਸੰਗੀ। ਉਤ੍ਰਤਨੁਪਅਬਗਤਿਅਭੰਗੀ। ਇ
 ਤ੍ਰਭਉਨੁਆਹਿਅਤਮਸੁਪਾ। ਜਿਹਅਮਤਤੇਜਆ
 ਤ੍ਰਭਤਥਿਭਤਾ। ਪਰਮਾਤਮਾ ॥੬॥ ਏਹ
 ਫੂਮਆਹਿਅਤਮਰੰਗੀ। ਜਿਹਅਮ੍ਰਿਤੁਓਜਅਥਿ
 ਗਤਿਅਕਮੀ। ਜਿਹਿਭੇਰਭਮੁਨਹੀਕਰਮਕਾਨਾ। ਜਿ
 ਸਿਤਮਿਤਸਮਸ੍ਰਬਦਿਅਨਾ॥ ॥੭॥ ਡੇਵਿਓਤੁ
 ਥੋਸੋਥਿਓਨਜਾਇ। ਕਾਟਿਓਕਟੈਨਬਥਿਓਬਰਾਇ। ਛਿ
 ਜਿਨੈਕਸਤਸਤਪ੍ਰਧਾਤਾ। ਜਿਨਸਤਮਿਤਨਹੀਜਾਤ
 ਪਾਤਾ॥੮॥ ਸਤੁਸਹੰਸਤਸਤਪ੍ਰਧਾਇ। ਛਿਜੈਨ
 ਨਕੁਥਭਿਓਨਜਾਇ। ਨਹੀਜੈਨੈਕਪਦਮਭਯੋਥੈਨਿ

ਸਿਧਸੇਖੈਜਲਗਾ ॥ ੧ ॥ ਇਕਕਉਪ੍ਰਸਨੁਪਰਮ
 ਅਤਮਰੇਵਾਅਨਅਭੰਗਪ੍ਰਾਨਭਉਅਭੇਦਾਨ
 ਚਤ੍ਰਵੰਸਾਸੰਸਾਰਾਨਾਕਿਚਤ੍ਰਵੰਸਨਕਿਜੈਵਖਾ
 ਨ ॥ ੧ ॥ ੧ ॥ ਇਕਰਾਜਪਰਮਇਕਰਾਨਪਰਮਾਇਕ
 ਭੋਗਪਰਮਇਕਮੋਕਸ਼ਰਮਾਇਕਚਤ੍ਰਵੰਸਸਭਜਗ
 ਗਣਿਤਾਸੇਅਤਮਾਨਿਪਰਮਾਤਮਪੁੰਭਤਾ ॥
 ਇਕਰਾਜਪਰਮਇਕਪਰਮਦਾਨੁਇਕਭੋਗਪਰਮਇਕਮੋ
 ਕਸ਼ਨਾਤੁਮਕਹੁਚਤ੍ਰਚਤ੍ਰੇਬਿਚਗਾਜੇਤਕਲਭੇ
 ਜੁਗਅਪਰਾ ॥ ੧ ॥ ੨ ॥ ਬਗਨਕਹੁਤੁਮਪ੍ਰਥਮਦਾ
 ਨੁਜਿਮਦਾਨਪਰਮਕਿਨੇਨ੍ਰਿਪਾਨਾਸਤਜੁਗਕਰਮਮੁ
 ਨਾਰੰਗਤੁਮਦਿਦਾਨਕਿਨੇਅਕਥਾ ॥ ੧ ॥ ੩ ॥ ਤੇਜੁ
 ਗਮਹੀਪਬਗੇਨਜਾਤਾਗਥਾਅਨੰਤਉਪਮਾਅਗਾਧਾ
 ਜੋਕੀਏਜਗਤਮੈਜਗਾਪਰਮਾਥਗੇਨਜਾਨਿਤੇਅਮਰ
 ਕਰਮਾ ॥ ੧ ॥ ੪ ॥ ਕਲਜੁਗਤੇਅਦਿਭੇਮਹੀਪਾਥ
 ਚਤ੍ਰਬੰਡਮਹਿਜੀਥੁਰੀਪਾਤਵਬਲਪ੍ਰਤਪਬਨਉਮੁ
 ਤੇਲਾਗਾਦੁਰਸਟਕੁਭੁਬਥੇਲ ॥ ੧ ॥ ੫ ॥ ਖੰਡ
 ਖੰਡਜਿਚਤ੍ਰਖੰਡਾਕਉਉਕੁਥੇਤਮਥੇਪ੍ਰਚੰਗਾਜਿਨਿ
 ਚਤ੍ਰਕੰਟਜਿਤਿਉਦੁਬਗਾਅਸ੍ਯੁਨਤੀਮਦਿਭੁਤਜੁਥ
 ਗ ॥ ੧ ॥ ੬ ॥ ਅਸ੍ਯੁਨਪਠਿਉਉਤਗਰਿਸਨਾਭਿਮ
 ਚਿਕਰਾਇਪੁਰਬਧਿਆਨਾਸੁਰੇਉਪਉਰਛਣਸੁਰੇ
 ਸ੍ਯਾਨੁਕੁਲਾਹਿਪਠਾਇਪਛਮਪ੍ਰਵੇਸੁ ॥ ੧ ॥ ੭ ॥ ਮ

ਮੇਰੀ ਪਖੰਡਿ ਖੜਾ ਨਾ ਜਿਤੇ ਅਜੀਤ ਮਰਿਓ ਮਰਨ
ਖਰਿਓ ਸੁਉਤ ਪੁਰਸਾਨ ਦੇ ਸਾਪਛ ਮਧੁਰ ਬਜਤਿ ਨੇਰੇ ਸ
ਖਗਖੰਡ ਖੰਡ ਜੀਤਿ ਮਹੀਧਾ ਬਜਿਓ ਨਿਸਾ

ਨਹਿ ਜੀਓ ਦੀਧਾ ਇਕਠ ਉਰ ਕੀਤੇ ਸਭਰੇ ਸਹਾਉ ਮਖ
ਰਜ ਸੁਕੇ ਕੀ ਓਉ ਚਰ ਸਭਰੇ ਸੇਰੇ ਸਪਠ
ਸਪਤਾ ਜਿਤਿ ਜਿਤਿ ਗੁਨ ਛਕੀਏ ਇਕਤਾ ਮਖਰਾਜੁ
ਇਕੋ ਕੀ ਓ ਅੰਭਾ ਨਿਪ ਬਹੁ ਬੁਲਾਇ ਜਿਤ ਤ ਅਸੰਭ

ਕੋਟ ਕੋਟ ਬੁਲਾਇ ਕੋਟ ਕੋਟ ਬੁਲਾਇ ਬਿਜਨਭੇ
ਗੀ ਅਹਿ ਬਹੁ ਭਇਆ ਜਤ ਤਤ ਸਮਾਕ ਕੰਠ ਲਗੈ ਨਿਪ
ਰਉਗਾ ਜਮੁ ਇਕਹਿ ਲਗੈ ਸਭ ਪਰਮ ਕੇ ਚਿਤੁ ਚਉ

ਏਕੇ ਏਕ ਮੁਦਗਨ ਕੇ ਤ੍ਵਿਜ ਏਕ ਰੀਜੈ ਭਗਾਏ ਕਸ
ਉਗਾਏ ਕਸ ਉਰ ਬਰੇ ਸੰਸਤ ਖਗਾ ਸਹਸ ਚਤ੍ਰ ਮੁਦਗ
ਨ ਸਿੰਧੀ ਮਹਾਰਾਜੁ ਅਪਗਾਏ ਕੇ ਏਕ ਹਿਰੀਜੀ ਐਸਨ
ਗਗਨ ਅਉਤਰ ਮੁਦਗਨ ਰਾਜੁ ਸੁਭ ਕਮ

ਰਾਜੁ ਸੁਤੰ ਬਰਾਨ ਅਨੰਤਾ ਅਨੰਤ ਰਾਨ ਅਨੰਤ ਦੀਜਤ
ਦੇਖੀ ਨਦੁਰੰਤਾ ਬਸਤਰਾਨ ਪਟੰਬੁ ਰਾਜੁ ਸਮਸਤਰਾ
ਨਹਿ ਜੰਤਾ ਕੁਪਰਿ ਚਕੋਏ ਇਗੇ ਸਭਰੇ ਸੇਰੇ ਸਦੁਰੰਤਾ

ਚਤ੍ਰ ਕੇ ਸਬਨਾਇ ਕੰਡਿਕ ਸੰਸਲਾਇ ਪੰ
ਨਗਾ ਸੰਸ੍ਰੋ ਮਕੈ ਲਗੈ ਰਿਜ ਬੇਰ ਬਿਅਸ ਅਉ
ਤਗਾ ਸਤ ਸੰਤ ਪ੍ਰਮਾਨਿ ਪ੍ਰਤਕੀ ਪ੍ਰਤ ਪਰ ਅਪਗਾਏ

ਤਤਸਮ ਅਨੇਕ ਬਿੰਜਨ ਲਪਟਫਟਕਰਗਾ ॥੪੪॥
 ਮ੍ਰਿਤਕਾ ਸਭ ਤ੍ਰਿਬੰਕ ਲੈ ਬਗਾਕਾ ਸਟਕਾ ਸਭ ਦੇ
 ਸਕੀ ਸਭ ਦੇ ਸਕੀ ਜਉ ਨਾਗਿ ॥ ਤੰਤਰ ਤੰਕੇ ਮਹਾਗੋਸ਼
 ਮੀਐ ਤਿਹਿ ਮਾਹਿ ॥ ਦੇਖਿ ਚਕ੍ਰਿਤ ਗੈਰਿ ਜਥਗੀਝਹਿ
 ਨਗਨਾਗਿ ॥੪੫॥੪੫ ॥ ਨਾਨਕੁ ॥੪੫॥
 ਭੰਤਿ ਭੰਤਿ ਅਨੇਕ ਬਿੰਜਨ ਹੋ ਮੀਐ ਤਿਹਿ ਮਾਹਿ ॥
 ਚਤੁਰ ਪੈਰੈ ਚਤੁਰ ਸਭ ਬਿਪ੍ਰਬਿਐ ਸਮਾਨਾ ॥ ਭੰਤ
 ਭੰਤ ਨੇਕੇ ਸੁਭੁ ਪਤਰੇ ਤਰਨ ਅਨੰਤਾ ॥ ਭੁਮਿ ਭਗਿਉਰੀ
 ਜੈ ਇਉ ਨਿਜੋ ਤਤੋ ਤਦੁ ਰੰਤ ॥੪੬॥੪੬॥ ਜੀਤ ਜੀਤ ਮਦ
 ਸਸਨ ਅਗਬ ਖਰਬ ਛਿਨਾਇਆ ॥ ਅਨਿਅਨਿਰੀਦੀ
 ਦਿਸਨ ਜਗ ਮੈ ਕੁਰਾਇਆ ॥ ਭੰਤਿ ਭੰਤ ਨੇਕੇ ਸੁਭੁ ਪਸੁਪੁਪੀ
 ਐਤਹ ਅਨਿ ॥ ਭੰਤਿ ਭੰਤ ਉਰੀ ਜੈ ਧੁਨ ਜੋਤੋ ਤਰਿ
 ਸਨਾ ॥੪੭॥੪੭॥ ਜਗ ਸੰਧਿ ਮਹਾ ਕੈ ਪੁਨ ਕੈ ਰਵਾ
 ਖਪਾਇਆ ॥ ਗਜ ਸੁਇਕੀ ਓਥੇ ਹੋ ਮੁਖਿ ਕਿਸਨ ਕੇ ਮਤਪਾ
 ਗਿ ॥ ਗਜ ਕੰਟਕ ਕੈ ਕਿਤੇ ਦਿਨ ਜੀਤ ਸਤ ਅਨੰਤਾ ॥ ਬਜ
 ਮੇਧ ਅੰਭ ਕੀਨੇ ਬੇਰ ਬਿਐਸਾ ਮਤੰਤਾ ॥੪੮॥
 ਚੰਦ ਬਗਨ ਸੁਕ ਗਣਿਸਿ ਅਮ੍ਰਿਤ ਦੁਗਨ ਪਛ ਸਮਾਨਾ ॥
 ਤਗਨ ਤੁੰਗ ਉਤੰਗ ਬਾਜਿ ਓਚਿ ਸੁਵਹ ਸਮਾਨਾ ॥ ਨਿਗਤ
 ਕਰਤ ਚਲੈ ਧਰਾ ਅਗਕਾ ਮਹਾਪਾ ॥ ਪ੍ਰਭਾਇ ਦੇਖਿ ਦੇਖਿ
 ਚਕੇ ਸਭੇ ਨਿਪਗੀਝ ਓਨਿਪਗਾਇ ॥੪੯॥੪੯॥ ਥੀਰ
 ਬੇਲ ਮਿਰਗਾ ਬਜਤ ਬਾਸੁਰੀ ਸੁਗਨਾਇਆ ॥ ਮੁਗਤ ਤੁਰਮੁ

ਭੰਗਮੰਦਲਾਮੁਜੰਗਬੰਗਮੁਨਾਇਓਲਓਲਕਖੰਜ
 ਗੰਠਠੰਠੰਠੰਕੇਟਬਜੰਤਾਜੰਗਿਧੁਪੁਰਲਕਉਪ
 ਜੰਤਗਅਨੰਤ ॥੧॥ ਅੰਮ੍ਰਿਤਸਬਰਬਜੰਤ

ਤੇਭਰਤਬਗਅਪਗਾਜਤਜਉਨਰਿਸਾਨਕਉਪਛ
 ਲਗੀਸਰਗਾਜਉਨਬੰਧਤੁੰਗਜੁਝਤਜੀਤੀਐਕ
 ਜੁਧਾਅਨਜਉਨਸੁੰਮਿਲੈਬਚੈਨਹੀਮਹੀਐਕਰ
 ਕੁਧਾ ॥੨॥ ਤੇਠਿਰੰਠਰੇਸਾਨਮੈਸਭਜੀਤਿਕੈਛ

ਤਪਲਾਥਾਜਮੇਧਕਉਸੰਪੁਰਨਅਮਿਤਜਗਰਿਸਾ
 ਲਾਭੰਤਭੰਤਅਨੇਕਰਾਨੁਸੁਰੀਜੀਅਹਿਰਿਜਗਜ
 ॥੩॥ ਤਭੰਤਪਦੰਬਗਛਕਬਜੰਗਜਗਜ

ਅਨਕਰਾਨਰੀਏਰਿਜਾਨਅਮਿਤਦ੍ਰਿਖਅਪਗਾਠੀ
 ਰਹੀਰਪਦੰਬਗਰਕਸੁਦਗਨਕੇਬਹੁਭਗਾਨੁਸਦਪੁਸ
 ॥੪॥ ਤਿਸੇਮਕੇਬਹੁਭਿਸੁਨਗਿਗਇ॥

ਕਾਇਕਦਿਨਰੇਰਿਜੈਨ੍ਰਿਪਬੰ
 ਰਬੰਦਲਾਇਓਇਕਬਿਪ੍ਰਨਏਕਛਤੁਰੀਨਫਿਭਿਕੈ
 ਸਭਰੇਸਾਮੈਮਹਿਮੁਖਜਾਇਕਾਇਕੈਤਿਓਕੇਤਥੈ
 ਪਲਕੇਕੇਚਿਤਭਇ॥ਚਿਤਸਬਕਿਭਿਜਤੰਤੇਹਮ
 ਮੈਦਕੀਨ ॥੫॥ ਪਰਸੈਬਰਖਪਰਮਾਨੁਸੁਰਾ

ਜਕੈਇਹਰੀਧਾਅੰਤਜਾਇਗਿਗੇਕਿਰਹਪੰਤਪੁਤਮਾ
 ਤੀਧਾਭੁਮਭਰਭਰਏਪਗਿਛਤਪਰਮਹੁਪਮਹਾਨਾਅੰ
 ਮਿਤਹੁਪਉਰਰਾਨਅਕਿਜਤੇਜਨਿਧਾਨ ॥੬॥

ਏਕਦਿਵਸਪਰੀਛਤੈਤਿਮਿਲਿਓਮੰਤਮਹਨਾਜ
 ਗਮੇਪਸੁਜਗਕੋਕਿਵਕੀਜੀਐਸਵਧਨਾਥਿਲਿਖ
 ਲਿਸੁਮਿਤਮੰਤਨਮੰਤਕੀਓਬੁਲਾਏਸੇਤਦੰਤਮਗ
 ਇਕੋਬਹੁਜਤਨਸਭਿਅਬਿਚਾਇ ॥ ੧ ॥ ੧੫੦ ॥ ਜ
 ਗਮੰਡਲਕੁਓਰਚਿਅਤਤਕੋਟਅਸਟਪ੍ਰਮਾਣਾਅ
 ਸਟਸਹਸਬੁਲਾਇਕੋਰਿਤੁਜਅਸਟਲਛਰਿਜਨਾ॥
 ਭੰਤਭੰਤਬਨਾਇਕੈਤਹਅਸਟਸਹਸਪਨਗਾਹਸਤ
 ਸੁੰਡਪ੍ਰਮਨਤਮਹਿੰਮੀਐਇਪ੍ਰਤਧਰ ॥ ੨ ॥
 ਰੋਸੇਸਬੁਲਾਇਕੋਬਹੁਭੰਤਭੰਤਨ੍ਰਿਪਾਲਾਭੰਤ
 ਭੰਤਨਕੇਦੀਏਬਹੁਰਾਨਮਾਨਹਿਸਾਲਾਹਿਗਚੀਪ
 ਟੰਬਰਾਰਕਬਾਜਿਅਰੁਗਜਗਜਾਗਜਸਾਜਸਭੇਦੀਏ
 ਬਹੁਰਾਜਕੁਓਨ੍ਰਿਪਾਜ ॥ ੩ ॥ ਐਸੀਭੰਤ
 ਕੀਓਤਹਬਹੁਬਖਲੋਤਹਜਾਕਮਨਲੋਰੋਇਪ੍ਰਮਾ
 ਨਲੋਅਗਜੀਤਕੋਬਹੁਸਾਜਾਏਕਦਿਵਸਚੜਿਅਨ੍ਰਿ
 ਪਬਸੈਕਾਜਅਖੇਟਾਰੇਖਮ੍ਰਿਗਕਇਓਤਹਮੁਨਿਗਜ
 ਸਿਓਕਈਭੇਟ ॥ ੪ ॥ ਪੈਡਅਧਿਗਇਓਮ੍ਰਿ
 ਗੇਰਖੀਸਰੋਬੋਲਾਭੰਤਕੁਪਨਾਰੀਓਮੁਨਿਅੰਖਭੰ
 ਇਕੋਖੋਲਾਮ੍ਰਿਤਕਸ੍ਰਪਨਿਹਕੈਜਿਹਅਗਤਾਹਿਉਤਾਇ
 ਤਉਨਕੋਗਰਿਭਾਗਿਕੈਨ੍ਰਿਜਾਤਭਇਓਨ੍ਰਿਪਗਾਇ ॥ ੫ ॥
 ਅਖਿਓਪਾਰਿਲਖੈਕਹਪੁਨਿਸ੍ਰਪਰੇਖੰਗ
 ਨਾਕ੍ਰਿਧਕਤਭਇਓਤਹਰਿਜਕਰੇਨੇਤੁਚਾਜੋਨਮੋਓ

ਗਿਰਗਿਗਿਓਤਿੰਕਾਇਕੈਅਹਿਗਇ। ਸਪਤਦਿਵਸਨ
 ਮੈਮਰੈ ॥ ਅਹਿਸਤਿਸ੍ਪੁਸ੍ਪਦਇ ॥ ੧੦ ॥ ਸ੍ਪੁ
 ਪਕੈਸੁਨਿਕੈਡਰਿਓਨ੍ਪਮਰਏਕਉਸਾਗਿ। ਮਧਿਗੰਗਚਿ
 ਓਵਲਗਛਾਇਸਕੈਨਬਿਅਗਾਸ੍ਪਕੀਤਾਸਮਤਾ
 ਜੰਕਟੈਤਹਜਾਇ। ਕਲ੍ਯਾਇਕਟਿਓਤੰਤਬੈਤਹਅ
 ਕਿਕੈਅਹਿਗਇ ॥ ੧੧ ॥ ੪ ॥ ਸਠਬਰਖਪ੍ਰਮਾਨਲੋ
 ਦੁਇਮਸੋਅਦੇਨਚਗੋਜੋਤਿਜੋਤਿਬਿਖੈਰਲੀਨ੍ਪਰਜ
 ਕੀਕਰਤਗਾ। ਭਿੰਮਭਰਖਭੇਤਬੈਜਨਮੇਜਗਜਮਹਨਾਸ੍ਪੁ
 ਰਬੀਰੁਠੀਤਪੀਰਸਚਾਰਿਚਾਰਿਨਿਧਨਾ। ਪਿਤਰਕੋਬਧਕੈ
 ਪਤੋਸਭਬਿਪ੍ਰਣੀਨਬੁਲਾਇ। ਸ੍ਪਮੇਧਕੋਰੇਲੋਗੋਮਖਧ
 ਰਮੋਕੋਚਿਤਚਾਇ ॥ ੧੨ ॥ ੪ ॥ ਏਕੋਕੋਸਪ੍ਰਮਾਨਲੋਮਖ
 ਕੁੰਡਕੀਨਬਨਾਇ। ਮਤ੍ਰਸਕਤਿਕੋਰੇਲੋਗੋਤਹੋਮਧਿਪ੍ਰਥ
 ਨਾਇ। ਅਨਿਅਨਿਕੋਰੇਲੋਗੋਤਹੋਸ੍ਪਕੋਟਅਪਗਾਜਤਤ
 ਤਰਿਠੀਜਇਧੁਨਿਕੁਮਭਾਰਉਦਰ ॥ ੧੩ ॥ ੪ ॥

ਹਸਤਏਕਦੁਹਤੁਰੀਨਚਉਹਸਤਪੰਚ
 ਪ੍ਰਮਾਨਾ। ਬੀਸਥਇਕੀਸਥਪੰਚੀਸਥਸਮਾਨਾਤੀ
 ਸਥਬਤੀਸਥਛਤੀਸਥਬਿਗਹਿ। ਅਨਿਅਨਿਗਿ
 ਤੇਤਾਸਭਭਸਮਕੁਤਹੁਇਜਾਹਿ ॥ ੧੪ ॥ ੪ ॥ ਏਕਸ
 ਉਹਸਤਪ੍ਰਮਾਨ ਦੁਹੋਸ੍ਪੁਹਸਤਪ੍ਰਮਾਨਾਤੀਨੇਸਉਹਸਤ
 ਪ੍ਰਮਾਨਸੁਚਤ੍ਰੈਸੋਸਮਾਨਿ। ਪਚਸੈਖਤੁਸੈਲੋਗੋਤਹਬੀ
 ਚਿਅਨਿਗਿਰੰਤਾ। ਸਹੰਸਸਤਪ੍ਰਮਾਨਲੋਸਭਹੋਮੋਤਅਨੰ

卷之四

ਏਕਨਮੀ॥ ਕ੍ਰਿਪਾਸੰਤੁਸੁਵੈਸਚੈਸਸਟਸਾਜੀ॥ ਸੁਨਹੁਰ
 ਜਸਰਦੁਲਬਿਦਿਅਨਿਧਨੀ॥ ਤਪੇਤੇਜਸਵੇਤਜੁਅ
 ਲਾਸਮਾਨੀ॥ ੮॥੧੭॥੭॥੩॥ ਮਹਾਮਹੁਪਤਪੇਤੇਜਭਨੀ॥
 ਰਸੰਚਰਿਚਉਰਹਬਿਦਿਅਨਿਧਨੀ॥ ਸੁਨਹੁਰਜਸਾਸ
 ਤਫਿਸੰਗਪਾਨੀ॥ ਤਜਹੁਸੁਪਮੇਧੀਰਜਿਮੋਰਨੀ॥ ੯॥
 ੧੦॥੧੧॥੧੨॥੧੩॥ ਤਜਹੁਜਉਨਸਰਪੰਜਰਿਓਅਗਨਿਅਪੀ॥
 ਕਰਿਉਰਗਧਤੋਕਦੇਉਐਸਸੁਪੀ॥ ਹਵਉਪੇਟਮਧਸਿ
 ਗੰਜਮਰਾਣੀ॥ ੧੦॥੧੧०॥੧੧੦॥ ਸੁਨੋਬੇਲਾਬਿਪੁਉਰਿਓਅ
 ਪਰਜੀ॥ ਤਜਿਓਸੁਪਮੇਧੀਪਤਾਬੈਰਕਾਜੀ॥ ਬੇਟਿਓਬਿ
 ਅਸਪਾਸੰਕਰਿਓਮੰਤ੍ਰਚਗੀ॥ ਮਹਾਬਿਆਸਕਰਣੰਬੇ
 ਰਬਿਦਿਅਬਿਚਰੰ॥ ੧੧॥੧੨०॥੧੨०॥ ਸੁਨੀਪੁਤ੍ਰਿਕਾਦੁ
 ਇਗੁਰਕਸਰਾਜੀ॥ ਮਹਾਸੁੰਦਰਗੁਪਸੋਭਾਸਮਾਜੀ॥ ਜਿਣੰ
 ਜਾਇਤਨੋਤੋਤੋਤੁਸਟਪੁਸਟੀ॥ ਕਰਿਓਧਿਆਨਤੰਨੇਲਰੇ
 ਭਰਉਸਟੀ॥ ੧੨॥੧੩०॥੧੩०॥ ਚਲੀਸੈਨਸੁਕਾਗੁਪੀਰਿਸਾ
 ਨੀ॥ ਚਫੇਬੀਗਧੀਰੰਤੋਸਸੁਪਾਨੀ॥ ਰਰਿਓਜਾਇਰਗੰਸੁਥਾ
 ਰਣਸੀ॥ ਧਿਰਿਓਜਾਇਫਉਜੰਭਾਇਓਏਕਈਸਾ॥ ੧੩॥
 ੧੪॥੧੫॥੧੫॥ ਮਚਿਓਜੁਪੁਸੁਪੰਦਰੇਸਸਤ੍ਰਧਾਤੀ॥ ਗਿਰੇਅਧ
 ਵਿਧੀਸਨਪੰਬਿਪਤੀ॥ ਗਿਰੇਹੀਰਚੰਗੰਸੁਥੀਗੰਗਜਟੀ॥ ਕਦੇ
 ਅਧਅਧੰਛੁਟੇਰੁਤ੍ਰਧਿਆਨੰ॥ ੧੪॥੧੫॥੧੫॥ ਗਿਰੇਬੇਤਖ
 ਤਣਖਤਖਤਣੀ॥ ਬਜੀਭਿਰਤੁਕਰਪੁਚਾਨਿਸਟੀ॥ ਕਰੈਪੈ
 ਜਵੰਪ੍ਰਚੰਸੁਥੀਗੀ॥ ਫਿਰੰਤੁਮੁੰਤੋਤੋਛਤੀ॥ ੧੫॥੧੬॥
 ਤਣ

ਥਿਤੇਦੜਵਗਮਪਛੇਵੈਤਨਨਾ।ਕਰੇਮਰਨੀਅਰਨ
 ਮਰਮਨੀ।ਕਟੇਚਕੁਬਗਮ।ਛੁਟੇਚਉਰਚਗਮਿਰੇ
 ਬੀਰਬੀਰਕੁਟੀਸਸਤੁਪਾ॥੧੬॥੧੭-੫॥੩॥ਜਿਥਿਓ
 ਕਸਰੀਸੰਹਿਓਸੁਬਸੈਨਾ।ਬਗੀਪੁਤਕਤਾਇਤ੍ਰਿ
 ਨੈਣੀ।ਭਇਓਮੇਲਮਿਲੇਗਜਗਜੀ।ਭਈਮਤੁਚ
 ਰੰਮਰੇਸੁਬਕਜੀ॥੧੬॥੧੭-੬॥੩॥ਮਿਲੀਰਜਰਸੰ
 ਰਸੰਅਨੁਪੀ।ਮਰਬਿਰਵੰਤੀਅਪਰਸੁਪੀ।ਮਿ
 ਲੇਹੀਰਚੰਗਕਿਤੇਸਿਅਓਕਰਣੀ।ਮਿਲੇਮੰਤਰੰਤੀ
 ਕਿਤੇਸੁਤਬਰਣ॥੧੮॥੧੯॥੭॥੩॥ਕਰਿਓਬਿਅ
 ਰਜਾਭਇਓਸੁਪਸੰਨਾ।ਭਲੀਭੰਤਪੇਖੇਦਿਜੰਦ੍ਰਿਬ
 ਆਨਾ।ਕਰੇਭੰਤਭੰਤਮਰਗਜਰਨਾ।ਭਏਦੇਇਪੁਤ
 ਮਰੁਪਮਨੀ॥੧੬॥੧੭-੮॥੩॥ਲਖੀਰੁਪਵੰਤਮ
 ਰਗਜਰਸੀ।ਮੇਨੇਚੀਰਿਕੈਚਾਰਿਚੰਦ੍ਰਿਕਸੀ।ਲਰੇ
 ਚੰਚਲਾਚਰਬਿਨੁਲੁਛਿਤਸੀ।ਕਿਧੋਕੁੰਜਕੀਮੰਜ
 ਸੋਭਾਪ੍ਰਕਸੀ॥੨੦॥੧੯॥੩॥ਕਿਧੋਛੁਲਮਾਲਾਲੇ
 ਚੰਦ੍ਰਮਸੀ।ਕਿਧੋਪਰਮਨੀਮੈਬਨੀਮਾਲਤੀਸੀ।ਕਿਧੋ
 ਪੁਰਪੁਰੰਨੁਛੁਲੀਗਇਬੇਲੀ।ਭਜੈਅੰਗਤੇਬਸਚੰਪ
 ਛੁਲੇਲੀ॥੨੧॥੧੯॥੩॥ਕਿਧੋਦੇਵਕਨਿਅਪ੍ਰਬੰਲੇ
 ਕੜਲੈ।ਕਿਧੋਜਛਣੀਕਿਨੁਣੰਸੰਉਕੇਲੇਲੈ।ਕਿਧੋਰ
 ਰੁਚੰਜੰਛੇਰੰਮਧਥਲੀ।ਕਿਧੋਪਤਪਨੰਗਚੀਕਓਲਾ
 ਲੇ॥੨੨॥੧੯॥੩॥ਕਿਧੋਗਮਲੰਗਚੀਗੰਗਪੀ।ਕਿਧੋ

ਇਸਤ੍ਰਾ ਜਗਚੀ ਭੂਪਤੁ ਪੀ ਕਿਧੈ ਨਗਕੀ ਨਿਅਨਕੀ ਬੰ
 ਸਵਨੀ ਹੈ ॥ ਕਿਧੈ ਸੰਖਨੀ ਚੜ੍ਹਨੀ ਪਰਮਨੀ ਹੈ ॥ ਕਿਧੈ ਗ
 ਮਲਾ ਰਚੀ ਗੁਪੀ ॥ ਕਿਧੈ ਇਸਤ੍ਰਾ ਜਗਚੀ ਭੂਪਤੁ ਪੀ ॥ ਕਿ
 ਧੈ ਨਗਕੀ ਨਿਅ ਕਿਧੈ ਬਾਸਵੀ ਹੈ ॥ ਕਿਧੈ ਸੰਖਨੀ ਚੜ੍ਹਨੀ
 ਪਰਮਨੀ ਹੈ ॥ ੨੪ ॥ ੧੯ ॥ ਲਸੇ ਚੜ੍ਹ ਪੰਥ ਚੜ੍ਹ ਅ
 ਪਗੀ ਮਹਾ ਪਵੰਤੀ ਮਹਾ ਜੋ ਬਨਨਗੀ ਮਹਾ ਗਿਆਨਵੀ
 ਤੀ ਸਚੇ ਦਿਆ ਦਿਕਸੀ ਪੈਰ ਕੰਠਿ ਚਉਰਹਿ ਦਿਆ
 ਦੇਧਸੀ ਲਖੀ ਗਜਕੀ ਨਿਅਨਤੋ ਕਪਾਵੰਤੀ ॥ ਲਸੇ ਜੋ
 ਤਿਜੁ ਅਲਾ ਅਪਰੰ ਅਨੰਤੀ ॥ ਲਖਿ ਓਤਹਿ ਜਨਮੇ ਜ
 ਏ ਅਪਰਾਜੀ ॥ ਕੇਧਸ ਮੇਭਗੀ ਦੀ ਅੰਮ੍ਰਿਤ ਮੰਜੀ ॥ ੨੫ ॥

ਬਢਿਓ ਨੇਹੁ ਤਸਿ ਓਤ ਜੀ ਗਜਕੀ ਨਿਅ ॥ ਭ
 ਤੀ ਸਸਟਿ ਕੀ ਤ੍ਰਿਸਟਿ ਮਹਿ ॥ ਸਟਿ ਪੁਨਿ ਆਭਿਓ
 ਏਕਪੁਤ੍ਰ ਮਹਾ ਸਸਤ੍ਰਧਰੀ ॥ ਦਿਸੰ ਚਹਿ ਚਉਰਹਿ ਬਿਦਿ
 ਅਬੀ ਚਹੀ ॥ ੨੬ ॥ ੨੦ ॥ ਧਰਿਓ ਅਪਮੇਧੰ ਪਰ
 ਮਪਤਨਮੀ ॥ ਭਇਓ ਅਸਮੇਧਰ ਦੇਧੰ ਪੁਨੀ ॥ ਅਜੋ
 ਧਰਿਓ ਚਹੀ ਪੁਤ੍ਰ ਸੁਗੀ ਮਹਾ ਜੋ ਜੋਧ ਮਹਾ ਜਪੁ
 ਗੀ ॥ ੨੭ ॥ ੨੧ ॥ ਭਇਓ ਤਦ੍ਰੁਮ ਤੰਬਲਾ ਸਟ
 ਮਹਾ ਸਸਤ੍ਰਧਰੀ ॥ ਬਰੇ ਸਸਤ੍ਰਧਰੀ ਤੇ ਜੇਵੈ ਗਣ ॥

॥ ੨੮ ॥ ੨੨ ॥ ਚਕੋ ਏਕ

ਵਿਵਸੰ ਅਖੇਟ ਨੇਸੀ ॥ ਲਖੈ ਮ੍ਰਿਗ ਪਾਇਓ ਗਇਓ ਅਭਿ
 ਦੇਸੀ ॥ ਸ੍ਰੀ ਮੁਖਿ ਪਰਮ ਬਟਤ ਕਿਓ ਏਕਤਾ ਲੀ ॥ ਤਹ ਚਉ

ਸਾਹਿਬੁ ਸਟਿ ਪੁਸਟਿ ਮਹਾ

ਸੋਲੈਗ ਜਤੁ ਅਰਿਸ ਬੈਥਿ ਪ੍ਰਾਣਾ ਬਡੇ ਬਿਅਸ
ਤੇ ਅਰਿਲੈ ਕੈ ਬਲਾਏ ਜੈ ਬੈਲਾ ਗਿਸ ਸਤ੍ਰੰ ਚੈਲੈ ਬਿਪ੍ਰ
ਸੁਖੀ ਕਰਿਓ ਬਿਪ੍ਰ ਮੇਧੈ ਚਿਤ੍ਰਿ ਪਗਬੰ

ਸੁਨਹੁ ਜਾ ਬਿਅਸ ਤੇ ਪਰ ਅਸਟਿ ਰਿਸਨੀ ਰਹੈ
ਹੋਤੈ ਸਟ ਸੁਬਤ ਪਨੀ ਥੋਲਿਓ ਬਿਪ੍ਰ ਬਿਅਸ ਸੁਨੇ
ਲੇਗਿ ਸਬ ਥੀ ਪਠਿਓ ਪਧਾਇ ਅਨਤ ਸੁਬਗਵੀ

ਸੁਨਹੁ ਜਾ ਸਰਲ ਬਿਰਿਅਨਿ ਪਨੀ ਚਿਤ੍ਰਿ
ਕਥ ਕੇਵੀ ਸਮੈਂ ਮੁਗ ਜਾਦੀ ਜੈ ਛਤ੍ਰਨੀ ਸਨੀ ਬਿਰਾ
ਭਇਓ ਤਉ ਨਕੀ ਜਰ ਮੈ ਜਰਾ ਜ

ਰਿਸ ਰਹਿ ਚਉ ਰਹਿ ਸੁ ਬਿਰਿਅਸ ਮਾਜੀ ਭਇਓ ਤਉ
ਨਕੇ ਬੰਸ ਮੈ ਸੰਤਨੇ ਆਭਏ ਮਹੰਤ ਕਉ ਰਵੰ ਪੰਡੇ
ਸੰਤਨੇ ਭਇਓ ਤਉ ਨਕੇ ਬੰਸ ਮੈ ਪ੍ਰਿਤਾ

ਸਟੀ ਮਹੰਤ ਪੰਥ ਪ੍ਰਬੰਧ ਮਹੰਤ ਸਤ੍ਰੀ ਭਏ ਤਉ ਨਕੇ
ਭੈਨ ਫੁਕ ਕਰ ਗਮੀ ਕੀਓ ਛਤ੍ਰਨੇ ਨਕੇ ਲੇਛੇ ਛਤ੍ਰਕ
ਗਮੀ ਕੀਓ ਭੀਖ ਮੈ ਅਗ ਸੈਨ ਸਮਾਜੀ ਭਇਓ ਕ੍ਰਿਪਾ

ਦਸ ਮਹੰਤ ਰਾਜੀ ਤਹਾ ਜਿਓ ਅਗੁ ਨ ਪਰਮ ਚੀ ਗਿਧ
ਨਕੇ ਰਗੁ ਤਭੇ ਪਰਮ ਤੀ ਗੀ

ਰਬਨੇ ਵਗੀ ਬੀਬੇਤੀ ਹਟਿਓ ਭੀਖ ਮੈ ਸਭ ਸੈਨ ਸਮੇਤ
ਰਹੀ ਬਣਾ ਸਿਓ ਜਗਿਓ ਭੀਖ ਮੈ ਜੈ ਮਪਤ ਪਾਇਓ
ਸੁਖ ਪੰਡੇ ਠੀ

ਭਏ ਤੈ ਸੈਨ ਪਤੀ
ਸੈਨ ਪਤੀ ਭਇਓ ਪ੍ਰਧਾਨ ਪਤੀ ਤਉ ਨਕੇ ਲੀ ਹਟਿਓ

ਸੁਨਹੁ ਜਾ ਭਇਓ ਤਉ ਨਕੇ ਬੰਸ ਮੈ

ਪ੍ਰਤਿਪਤਿ ਨਗਰੀ ਮਥੀ

ਪ੍ਰਤਿਪਤਿ ਨਗਰੀ ਮਥੀ ਪਾਣੀ ਕਰਿ ਚਿਤ੍ਰ ਪਤਰੇ ਵੇਲੇ
ਕੰਪਾਇਆਣੇ ॥ ੧ ॥ ੨ ॥ ੩ ॥ ੪ ॥ ੫ ॥ ੬ ॥ ੭ ॥ ੮ ॥ ੯ ॥ ੧੦ ॥
ਛਤ੍ਰ ਪਾਣੀ ਮਚਿ ਚਿਤ੍ਰ ਪਤ੍ਰ ਪ੍ਰਮਾਣਿ ਕਿ ਕਰ ਲਾਗਿ
ਓਤਾਨਿ ਪਥਿ ਸਰਾਸੀ ਸਕਪਿਓ ਗਿਰਿ ਤਰਿ ਟਜਿ
ਸ੍ਰੀ ਮਾਜਥਿ ਪਿਓ ॥ ੧੧ ॥ ੧੨ ॥ ੧੩ ॥ ੧੪ ॥ ੧੫ ॥ ੧੬ ॥ ੧੭ ॥ ੧੮ ॥ ੧੯ ॥ ੨੦ ॥
ਬਲੀ ਸੁਗਲਿ ਅੰਗੀ ॥ ੨੧ ॥ ੨੨ ॥ ੨੩ ॥ ੨੪ ॥ ੨੫ ॥ ੨੬ ॥ ੨੭ ॥ ੨੮ ॥ ੨੯ ॥ ੩੦ ॥
ਦਲੀ ਪੁਨਰੁ ਸਤ੍ਰ ਪ੍ਰਸਾਦੀ ਮੰਕਰ ਭਰੀ ਬਿਰੀ ਗਿ
ਰਿ ਚਿਤ੍ਰ ਪਤ੍ਰ ਮੰਬਲੀ ਕੁਪ ਬੇਧੀ ॥ ੩੧ ॥ ੩੨ ॥ ੩੩ ॥ ੩੪ ॥ ੩੫ ॥ ੩੬ ॥ ੩੭ ॥ ੩੮ ॥ ੩੯ ॥ ੪੦ ॥
ਕੰਠਿ ਹੁਤ ਵਨੇਰੇ ਸੁਣਾ ॥ ੪੧ ॥ ੪੨ ॥ ੪੩ ॥ ੪੪ ॥ ੪੫ ॥ ੪੬ ॥ ੪੭ ॥ ੪੮ ॥ ੪੯ ॥ ੫੦ ॥
ਸਤ੍ਰ ਮਾ ਕੁਟਿ ਚਿਕਟ ਕਟ ਕੁਟਿ ਜਾਮਾ ॥ ੫੧ ॥ ੫੨ ॥ ੫੩ ॥ ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥
ਪ੍ਰਿਸਦੇ ਨੁ ਮਾ ਰਿਓ ਅਤਰ ਥੀ ਪੰਡਵ ਕੇ ਪਚੇਸ
ਤਮੇ ਗਾਦੁ ਅਪਰ ਮੈ ਬਡ ਕੀ ਨ ਅਖਰੇ ॥ ੬੧ ॥ ੬੨ ॥ ੬੩ ॥ ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥
ਹੁੰਗ ਜਕੀ ਆਤ ਚਿਤ੍ਰ ਪਾਣੀ ਮਸੰ ਗਿਰਿ ਕੇ ਅਤੇ
ਕੁਪਾ ॥ ੭੧ ॥ ੭੨ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥
ਓਲਟ ਖੂਹ ਮਤਰੀ ਮਹਾਰੂ ਨ ਚੇਓ ॥ ੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥
ਗਧਾਤ ਅਧਾਤ ਬੀਗ ॥ ੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥
ਗਿਰਿ ਹੋਏ ਕੰਠੇ ਕੰਧੂ ਕੰਧੂ ॥ ੧੦੧ ॥ ੧੦੨ ॥ ੧੦੩ ॥ ੧੦੪ ॥ ੧੦੫ ॥ ੧੦੬ ॥ ੧੦੭ ॥ ੧੦੮ ॥ ੧੦੯ ॥ ੧੧੦ ॥
ਪੰਛੂ ਦੀ ਸਸਤ੍ਰ ਪਾਣੀ ਕਟੇ ਕੰਠੇ ਰੁਤ੍ਰ ਗਿਰਿ ਰੁਧੇ ਤਾਨੇ
ਗਿਧਾਵ ਪਸਵੰ ਸਖੇਤ ॥ ੧੧੧ ॥ ੧੧੨ ॥ ੧੧੩ ॥ ੧੧੪ ॥ ੧੧੫ ॥ ੧੧੬ ॥ ੧੧੭ ॥ ੧੧੮ ॥ ੧੧੯ ॥ ੧੨੦ ॥
ਲਾਕਰੁ ਜੁਏ ਬਿਗਾਨ ਮੈ ਗਰਜ ਠੇਕੇ ਤਜ ਹਰਜੀ

ਪਵੈਬਲੀਮਡਲਾਕ੍ਰਖੈਨੋ।ਉਤਰੇਬੁਜਾਅਫਲਕੈ
ਗਜੈਨੋ। ੨੨੨੫। ੨੨੨੫। ਸੁਕੇਸੁਅਗਕੈਪਾਤ੍ਰਬਪੈਗ
ਜਮੈ।ਭਈਅਗਨਿਸੇਕਲਾਥੀਕੈਧੁਜਾਮੈ।ਭਿਜਵੈ
ਭੁਮੈਮਡਲਾਕਰਬੈਨੋ।ਅਪੇਅਪਸੈਨਕਪਾਇ
ਸਰੈ ੨੨੨੬। ੨੨੨੬। ਤਤਰੀਮਭਈਬੁਜਾਸਸਤ੍ਰਬ
ਹੋ।ਭਣੀਭਾਤਕੈਕੈਭਣੈਸੈਨਗੈ।ਉਤੈਕਉਪਲ
ਧੋਛਤ੍ਰਧਮੀਕਰੈਛਿਤ੍ਰਪਾਵਿਤ੍ਰਚਿਤ੍ਰਕਮੀ।
੨੨੨੭। ੨੨੨੭। ਮੁਤੈਬਾਜਵੈਰਛਕੈਕੁਖਨਲਾਲ
ਸੈਮਖਭਤੁਮਹਣਾ।ਦੁਓਮੀਧੀਰਦੁਓਪਰਮ
ਧੀ।ਦੁਓਮਨਧਾਤਮਹੀਧੀਰੰਤੰਜੀ ੨੨੨੮। ੨੨੨੮।
ਦੁਓਬੰਗਨਬੈਅਧਬਧੀ।ਦੁਓਸਸਤ੍ਰਧੀ
ਮਹਾਧੁਕੀ।ਦੁਓਕੁਕਰਮ।ਦੁਓਜਨਬਹੀ।ਦੁਓਹ
ਰਉਦੁਨਸਹੰਨਸਹੰ। ੨੨੨੯। ੨੨੨੯। ਦੁਓਛਲਾਦੀ
ਲਹਿਦੁਹਿਦਾਨੀ।ਦੁਓਸਸਤ੍ਰਵਰਤੀ।ਦੁਓਛਤ੍ਰਧਮੀ
ਦੁਓਧਮਜੋਧਾਮਹਾਧਕਮੀ ੨੨੩੦। ੨੨੩੦। ਦੁਓ
ਖੰਡਖੰਡੀ।ਦੁਓਮੰਡਮੰਡੀ।ਦੁਓਜੋਧਜੋਤਵਰਜੋਧਪ੍ਰ
ਦੀ।ਦੁਓਬੰਗਬਨੀ।ਦੁਓਬਹਬਹੀ।ਦੁਓਸੁਰਸੈਨ
ਦੁਓਸੁਰਮਹੰ ੨੨੩੧। ੨੨੩੧। ਦੁਓਚਕ੍ਰਵਰਤੀ।ਦੁਓਸ
ਸਤ੍ਰਬਤਾ।ਦੁਓਜੰਗਜੋਧੀ।ਦੁਓਜੰਗਜੋਤਾ।ਦੁਓਚਿਤ੍ਰ
ਜੋਤੀ।ਦੁਓਚਿਤ੍ਰਜਾਪੀ।ਦੁਓਚਿਤ੍ਰਵਰਮਾ।ਦੁਓਦੁਸ੍ਰਤ
ਪੀ ੨੨੩੨। ੨੨੩੨। ਦੁਓਖੰਡਖੰਡੀ।ਦੁਓਮੰਡਮੰਡੀ।ਦੁਓਚਿ

॥੫੨॥ਮਹਾਧੁਕੀਦੁਓਪਰਮਧੀ॥

ਤੇਜੀ ਸੁਜੇ ਧਾਪੁ ਚੰਗੀ। ਦੁੱਖ ਮਤ ਖਰ੍ਹੇ ਨ ਬਿਕ੍ਰਮ
 ਸਮਾਨੀ। ਦੁੱਖ ਸਤ ਬੇਤਾ ਦੁੱਖ ਸਤ ਪਾਨ ॥੧॥
 ਦੁੱਖ ਪਰਮ ਜੇਧੀ ਦੁੱਖ ਕੁਧ ਵਨੀ। ਦੁੱਖ ਸਤ ਬੇਤਾ ਦੁੱਖ
 ਓਹੁ ਪਖਾਨੀ। ਦੁੱਖ ਛਤ ਪਾਖੀ ਦੁੱਖ ਛਤ ਪਰਮੀ। ਦੁੱਖ
 ਧੋਧਾ ਦੁੱਖ ਕੁਰਕਰਮ ॥੨॥ ਦੁੱਖ ਮੰਡਲਾਕ
 ਰਜੁ ਹੈ ਬਿਗਾਨੀ। ਹਥੈ ਹਰ ਦੁੱਖੈ ਰੁਜਾ ਪਾਇਗਾ ਜੀ। ਦੁੱਖ
 ਖਤਨ ਦੁੱਖ ਖਤਨੀ। ਦੁੱਖ ਖਗ ਪਾਣੀ ਦੁੱਖ ਛਤ ਮੰ
 ਡ ॥੩॥ ਦੁੱਖ ਚਿਤ ਜੇਤੀ ਦੁੱਖ ਚਗ ਬਿਚਗੀ। ਦੁੱਖ
 ਓਮ ਡਲਾ ਕਰਖਾ ਡਾਬਗੀ। ਦੁੱਖ ਖਗ ਖੁਨੀ ਦੁੱਖ
 ਤੁਣੀ। ਦੁੱਖ ਖਤ ਖਤ ਦੁੱਖ ਛਤ ਪਾਣੀ ॥੪॥
 ਦੁੱਖ ਬਿਗ ਬਿਬਰ ਸਤ ਪਰਮ ਨਿਹੰਗ। ਗੇਧਿ ਓਮ ਮੈਥ
 ਤਗਉ ਨੈਹ ਕੇਗਾ। ਟਕਟਕ ਲਾਗੀ ਧਨੀ ਧਨ ਜਾਪਿ ਓਹ।
 ਕਿਓ ਜਛਗ ਜੀ ਪ੍ਰੀਤ ਕੀਏ ॥੫॥ ਜੀਓ
 ਰਾਜ ਦੁੱਖ ਜੇਧਨ ਜੁ ਪੁਤ੍ਰ ਮੀ। ਭਜੇ ਸਤੈ ਜੇਧਾ ਚਲੀ ਪਾਮ
 ਧੁਮੀ। ਕਹਿਓ ਰਾਜ ਨਿਹੰਗ ਟਕਟਕ ਓਹ ਪਾਣੀ। ਪੁਨਰ ਜਾਇ
 ਕੇਮੀ ਫਿਸਿਏ ਹਿਵਲੀ ॥੬॥ ਤਹੈ ਕਰਾਧੁ
 ਸਿਉ ਜਪ ਮਚਿਓ। ਤਹੈ ਕੁਰਪਾਣੀ ਧੁਰੰਗ ਮਚਿਓ।
 ਤਸਤ ਕੇਤੀ ਮਹਤੀ ਚਲਾਏ। ਛਿਰੇ ਮਧਿਗੈ ਟਾਮਾ
 ਲਉ ਨਾਏ ॥੭॥ ਸੁਨੈ ਬੈਨ ਕਓ ਕੁਧ ਏਉ
 ਐਠਨ ਕੀ ਕਹਿਓ ਸਮਾਵੈ ਬੁਲਿਓ ਮਖਕੀ। ਗਹਿ
 ਓਨ ਕਮੈ ਕੁਸੁਛ ਤੀ ਸਵਨੀ। ਭਈ ਤਉ ਨਹੀਂ ਗੇਤੁ ਪੁਪ

ਨਾਮ ॥ ੨੩ ॥ ੨੪ ॥ ੨੫ ॥ ੨੬ ॥ ੨੭ ॥ ੨੮ ॥ ੨੯ ॥ ੩੦ ॥ ੩੧ ॥ ੩੨ ॥ ੩੩ ॥ ੩੪ ॥ ੩੫ ॥ ੩੬ ॥ ੩੭ ॥ ੩੮ ॥ ੩੯ ॥ ੪੦ ॥ ੪੧ ॥ ੪੨ ॥ ੪੩ ॥ ੪੪ ॥ ੪੫ ॥ ੪੬ ॥ ੪੭ ॥ ੪੮ ॥ ੪੯ ॥ ੫੦ ॥ ੫੧ ॥ ੫੨ ॥ ੫੩ ॥ ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥ ੬੧ ॥ ੬੨ ॥ ੬੩ ॥ ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥ ੭੧ ॥ ੭੨ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥ ੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥ ੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥

ਮੁਖੀ ਮਹਾਰਾਜਾ ਪ੍ਰਸਾਦੀ
 ਪ੍ਰਸਾਦੀ ਪਤੀ ਗੰਗਾ ਕੰਥਾ ਬੰਨ੍ਹੀ
 ਪ੍ਰਸਾਦੀ ਮਹਾਰਾਜਾ ਪ੍ਰਸਾਦੀ
 ਤੇਜਗਜਪ

ਕਉਠਨਾਇਓ। ਸਭਰਲੋਕਤਿਤਕਾਮਚੇਲਾਇਓ॥੧੮॥
 ॥੨੪੪॥ ਸਾਜਪਾਇਸਭਹੁਸੁਖਪਾਇਓ। ਭੁਪਤਕਥਿਨ
 ਚਬਸੁਖਾਇਓ। ਤੇਹਸੈਚਉਸਥੀਮਰੰਗਾ॥ ਬਾਜ
 ਠੈਕਈਕੋਟਉਪੰਗਾ॥੧੯॥੨੪੫॥ ਦੁਸਭਾਇਭੇਮਰ
 ਅੰਧਾਦੇਖਤਨਚਤਲਾਇਸੁਗੰਧਾ॥ ਸਾਜਰਹੁ
 ਉਤੇਕੁਲਾ॥ ਵਧੀਕੈਜਾਇਛਤ੍ਰਮਿਹਿਛੁਲਾ॥੧੯॥੨੪੬॥
 ॥ਕਰਤਕਰਤਬਹੁਰਿਨਅਸਾਜਾ॥ ਉਨਉਕੁਲਿਓ
 ਜਸਮਾਜਾ॥ ਮਰਕਰਅੰਧਭੇਏਉਕੁਤਾ॥ ਸਾਜਕਰਨ
 ਕੀਬਿਸਰੀਬਾਤਾ॥੧੨॥੨੪੭॥ ਦੋਹਰਾਜਿਹੰਚਹੈਤ
 ਕੋਹਨੈਜੋਬੰਛੈਸੋਲੇਇ॥ ਜਿਹਰਖੈਸੋਈਹੈਜਿਹਜਾ
 ਨੈਤਿਹੰਦੇਇ॥੧੩॥੨੪੮॥ ਚੌਪਈ॥ ਐਸੀਭੰਤਿਕੀ
 ਨੇਇਜਾਬੰਧੀ॥ ਪ੍ਰਜਾਨੇਕਸਭਬਸਿਭੇਤਬੰਧੀ॥ ਅ
 ਉਬਸਿਹੁਇਗੇਏਨੇਬਖਵਾਸਾ॥ ਜੋਗਬਤਥੇਨਿਪਕੀ
 ਆਸਾ॥੧੪॥੨੪੯॥ ਏਕਰਿਵਸਤਿਉਕੁਤਸੁਜਾਨ
 ॥ਮੰਡਸਚਉਪਜਖੇਲਮਹਨਾ॥ ਦਉਸਮੈਕਛਹਿਸ
 ਕਬਿਚਰਿਓ। ਅਜੈਸੁਨਤਇਹਭੰਤਿਉਚਾਰਿਓ॥੨੦॥
 ੧੫॥੨੫੦॥ ਦੋਹਰਾ॥ ਕਰਕੈਰਕਹਪੈਕਹਇਬੰਧੈ
 ਸੁਤਾ॥ ਕਹਸੁਤਾਤੇਮੈਜੋਗੀਅਕਪੁਤਾ॥੧੧॥੧੬॥
 ॥੨੫੧॥ ਚੌਪਈ॥ ਇਹੈਆਜਹਮਖੇਲਬਿਚਗੀਸੋ
 ਭਖਤਹੈਪ੍ਰਗਟਪੁਕਗੀ॥ ਏਕਹਿਰਤਨਰਾਜਪਨੁਲੀਨਾ॥
 'ਤੁਤੀਐਅਸੁਉਸੁਗਜਚੀਨਾ॥੧੧॥੧੭॥੨੫੨॥ ਕੁੰਐ

ਰੇਖਾਇਸੈਨਸਭਲੀਆਤੀਨਬੰਦਤੀਨਤਮਕੀ
 ਆਪਾਸਡਧੈਕਸਰਵਾਕਤਖੇਲਧੈਕੈਕੋਕਵ
 ੨॥੧੮॥੨੫੩॥ਚਉਪਥੇਲਪਧੀਤਿਤਮਤਾਂਦੇਖਤ
 ਉਚਨੀਚਨਗਨਾਂਤਾਂਤੁਲੁਪਧੁਪਾਬਾਢੀਭੁਪਨ
 ਫਿਰਤਸੰਘਾਤਕਾਢੀ॥੩॥੧੬॥੨੫੪॥ਤਿਨਕੋਈਚ
 ਪਧੀਅਸਥੇਲਾਕਟਨਸਤਿਤਭਇਓਮਿਟਨਸੁਭਲ
 ॥ਪ੍ਰਥਮੈਰਤਨਰਿਥਬਧੁਲਾਇਓਬਸਤਬਾਜਗ
 ਜਬਤੁਤਰਗਇਓ॥੪॥੨੦॥੨੫੫॥ਦੁਨੁਬੀਚਸਰ
 ਧਾਬਾਢੀਦੁਰਿਸਉਠੇਸੁਭਟਅਸਕਾਢੀਚਮਕ
 ਹਿੰਕੁੰਅਸਨਕੀਧਗਾਥਿਛਗਈਲੋਥਅਨੇਕਅਪਾ
 ਗਾ॥੫॥੨੧॥੨੫੬॥ਜੁੰਗਨਦੇਤਫਿਰਤਿਰਥਨਾਗੀਫੁ
 ਸਿਵਾਬੇਲਤਿਅਸਮਨੋਭੁਤਪ੍ਰੇਤਨਚਤਿਅਗਵਾਦਿ
 ॥ਕੁੰਸਬਰਬੈਤਲਾਸੁਨਵਹਿੰ॥੬॥੨੨॥੨੫੭॥ਚਮ
 ਕਤਕੁੰਥਗਨਕੀਧਗਾਥਿਥਗਏਰੁਭਤਸੁੰਡਅਪਾਗਾ
 ਚਿਸਤਕੁੰਗਿਗੇਗਜਮਾਤੋਸੇਵਤਕੁੰਸੁਭਟਗਲਤੋ
 ॥੭॥੨੩॥੨੫੮॥ਚਿਸਤਕੁੰਗਿਗੇਧਾਏਸੇਵਤਕੁੰ
 ਰਸੁਲੇਕਪਠਾਏਕਟਗਏਕੁੰਕਉਰਅਰਚਮਾਕਟ
 ਗਏਗਜਬਾਜਨਕੇਥਗਮਾ॥੮॥੨੪॥੨੫੯॥ਜੁੰਗਨਦੇਤ
 ਕੁੰਕਿਲਕਗੀਨਾਚਤਭੁਤਬਜਾਵਤਤਗੀਬਾਵਨ
 ਬੀਗਫਿਰੈਚੁੰਓਗਾਬਾਜਸਮਧੁਗਾਸਿਰਉਗਾ॥੯॥੨੫॥
 ੨੬॥ਰਣਅਸਕਾਲਜਲਰਜਿਮਗਜਾਭੁਤਪਿਸਚ

ਭੀਭੈਭਾਜਾਗਣਮਾਇੰਦਿਸਤੇਬਾਜਿਥੀਕਾਇਹੁ
 ਤੇਸੋਭੀਨੀਭਾਜਿਥੀ॥੧॥੨੬॥੨੬॥ਗਹਿਗਈਸੁਰ
 ਨਖਨਕੀਟੇਕਾਕਟਗਏਸੁੰਡਭੁਸੁੰਡਅਨੇਕਾ॥ਨਚਤ
 ਜੁੰਗਨਕੁੰਬਿਡਗਾਧਵਤਭੁਤਪ੍ਰੇਤਬਿਕਰਾ॥੧੧॥
 ੨੭॥੨੬੨॥ਧਵਤਅਧਕਸੰਧਅਨੇਕਾ॥ਮੰਡਿਹੇਰ
 ਵਤਗਡਹੇਟੇਕਾਜਨਰਗਾਅਨਰਬਾਜਾਕਾਇ
 ਰੁਤਵੈਨੀਭਾਜਾ॥੧੨॥੨੮॥੨੬੩॥ਮੰਚਰੁਕ
 ਰੁਕਰੋਗਾਗਾਜਸਾਵਤਰਗਸੰਦੋਗਾਫੁਮਕਸਿਰਾਮਿ
 ਜਿਮਕਰਵਗਾਬਰਸਤਬਾਨਨਮੇਘਅਪਰਾ॥੧੩॥
 ੨੯॥੨੬੪॥ਧੁਮਹਿਧਾਇਲਲੋਚੁਚਤੋਖੇਲਬ
 ਸੰਤਮੇਨਮਰਮਤੋ॥ਗਿਗਏਕੁੰਜਿਹੁਅਰੁਜੁਆਨਾ॥
 ਗਗਤਗਿਧਪੁਕਰਤਸੁਆਨਾ॥੧੪॥੩੦॥੨੬੫॥ਉਨ
 ਵਲਦੁੰਭਾਇਨਕੋਭਾਜਾ॥ਠਛਨਸਕਿਓਰਕਅਰੁਗਾ
 ॥ਤਕਿਓਭੁਡਛਦੇਸੁਬਿਚਛਨਾਗਾਜਾਨਿਪਤਤਿਲਕ
 ਸੁਭਲਛਨਾ॥੧੫॥੩੧॥੨੬੬॥ਮਰਕਮਿਤਭੇਜੋਰ
 ਜਾ॥ਤਿਨਕੋਗਏਐਸੀਕਾਜਾਛੀਨਛਨਛਿਤਛਤਛਿ
 ਇਥੀਮਹਾਜਾਅਪਹੀਕਤਇਥੀ॥੧੬॥੩੨॥੨੬੭॥ਅ
 ਗੇਚਲੇਅਸਮੇਰਗਾਧਵਹਿਪਛੇਛਭੁਜਾਪਰਾਗਿਜ
 ਹੰਨਿਪਤਿਤਿਲਕਮਹਾਜਾਗਜਪਟਵਤੁਕਓਛਜਾ॥
 ੧੭॥੩੩॥੨੬੮॥ਤਓਇਕੁਅਹਿਸਨਓਛੀਆਬ੍ਰਹਮ
 ਨਾਪਭਿਤੁਬੋਭੇਮਾਬਡਗੁਨਜਨਾਭੁਪਓਕੇਗੁਸਭੁਕੀ

ਯੁਗਾ॥ ਤਿਹ ਬਿਨੁ ਅਵਰੁ ਨ ਮਨ ਤਿਹੁ ਜਾ॥ ੧੮॥ ੩੪॥ ੨੬੬
 ਕੁੰਗਛੰਦਾ॥ ਕੁੰਭੁ ਮਥਾ ਨਿਗੋਬੇਰ ਚਰਚਾ॥ ਤਹ ਬਿਪ੍ਰ
 ਬੈਰੋ ਕਰੈ ਬ੍ਰਹਮ ਅਰਚਾ॥ ਤਹ ਬਿਪ੍ਰ ਸਾਨਛਤੇ ਏਕਲ ਛਨ
 ਕੈ ਬਕਲ ਬਸਤੀ ਫਿਰੇ ਬਾਇਓ ਛਨ॥ ੧॥ ੩੫॥ ੩੭॥ ॥ ਕ
 ਭੁਖੇਰ ਸਿਆਸੁੰ ਸਾਧਗਾਵੈ॥ ਕੁੰਭੁ ਜੁਗ ਬੇਰ ਪੜੈ ਮਨੁ ਪਾਵੈ॥
 ॥ ਕੁੰਭੁ ਗਬੈ ਚੈ ਮਹਾਂ ਅਰਥ ਬੇਰਾ॥ ਕੁੰਭੁ ਮਸਿਛਾ ਕੁੰਭਿ
 ਸਾਭੇਰਾ॥ ੨॥ ੩੬॥ ੩੭॥ ॥ ਕੁੰਭੁ ਬ੍ਰਹਮ ਅਵਤਰ ਕਬੈ ਕਥਾਨੀ॥
 ਚਮੰਚ ਰਿਚਉ ਰਹ ਬਿਰਿਆ ਨਿਧਾਨੀ॥ ਤਹ ਪਡਿਤ ਬਿਪ੍ਰ ਪੁੰ
 ਮ ਪ੍ਰਥੀਨਾ॥ ਕੋਏ ਏਕਾ ਸੰਨਿਗ ਸਾਧਿਯੀਨਾ॥ ੩॥ ੩੭॥ ੨੭੨
 ਕੁੰਭੋ ਕਸਰੀ ਪੜੈ ਨੀਤ ਧਰਮੀ॥ ਕੁੰਭੁ ਨਿਅਇ ਸਾਸਤ੍ਰ ਪੜੈ ਛ
 ਤਕ ਮੀ॥ ਕੁੰਭੁ ਬ੍ਰਹਮ ਬਿਰਿਆ ਪੜੈ ਬਿਓ ਮਥਾਨੀ॥ ਕੁੰਭੁ
 ਪ੍ਰੇਮ ਸਿਉ ਪਾਠ ਪਠੀ ਅਮ੍ਰਿਤਾਨੀ॥ ੪॥ ੩੮॥ ੨੭੩॥ ॥ ਕੁੰਭੁ ਪ੍ਰ
 ਕ੍ਰਿਤੰ ਨਗਭਾਖਾਉ ਚਗੈ॥ ਕੁੰਭੁ ਸੰਸਕ੍ਰਿਤੰ ਬਿਓ ਮਥਾਨੀ ਬਿਚ
 ਗੈ॥ ਕੁੰਭੁ ਸਾਸਤ੍ਰ ਸੰਗੀਤ ਮੈਗੀਤ ਗਾਵੈ॥ ਕੁੰਭੁ ਜੰਛਗ ਪ੍ਰਬਾਧਿ
 ਰਿਆ ਬਤਾਵੈ॥ ੫॥ ੩੯॥ ੨੭੪॥ ॥ ਕੁੰਭੁ ਨਿਅਇ ਮੀਮੰਸਕਾ
 ਤਰਕ ਸਾਸਤ੍ਰੀ॥ ਕੁੰਭੁ ਅਗਨਿ ਬਣੀ ਪੜੈ ਬ੍ਰਹਮ ਅਸਤ੍ਰੀ॥ ਕ
 ਭੁਖੇਰ ਪਾਤੰ ਜਲੇ ਸੇਖ ਕਣੀ॥ ਪੜੈ ਚਉਰਹ ਬਿਰਿਆ ਨਿਧਾ
 ਨੀ॥ ੬॥ ੪੦॥ ੨੭੫॥ ॥ ਕੁੰਭੁ ਭਾਖਿ ਬਾਚੈ ਕੁੰਭੁ ਕਉਮਰੀ ਅੰ॥ ਕੁੰਭੁ
 ਸਿਧਕਾ ਚੰਦ੍ਰਕਾ ਸਗੁਤੀ ਅੰ॥ ਕੁੰਭੁ ਬਿਅਕਸ਼ਣ ਬੈਸਿਕਲਾ
 ਪਕਥੈ॥ ਕੁੰਭੁ ਪ੍ਰਕ੍ਰਿਅਾ ਕਾ ਸਕਾਸ੍ਥ ਪਥੈ॥ ੭॥ ੪੧॥ ੨੭੬॥ ॥ ਕ
 ਭੁਖੇਰ ਮਨੋਰੰਮ ਗ੍ਰਿਥ ਬਾਚੈ॥ ਕੁੰਭੁ ਗਾਇ ਸੰਗੀਤ ਮੈਗੀਤ ਨਾਚੈ॥

ਮ

ਮ

ਕੁੰਸਸਤਕੀਸਰਬਧਿਰਿਆਧਿਚੈਗੋਕੁੰਸਸਤਕਿ
 ਰਿਆਥਾਚੈਸੋਕਟੋਗੋ॥੮॥੪੨॥੨੭॥ਕੁੰਗਜਕੋਜੁਕੋ
 ਕੈਰਿਖਾਦੋਕੁੰਖਤਗਧਿਰਿਆਜੁਏਮਨੁਪਾਦੋਕੁੰਖ
 ਕਧਿਰਿਆਕੁੰਖਪ੍ਰਬਨੀਕੁੰਜਲਤਰੰਬਾਂਕਧਿਰਿਆ
 ਬਖਨੀ॥੯॥੪੩॥੨੭॥ਕੁੰਬੈਠਕੈਗਹੜੀਗ੍ਰੰਥਬੰਦੀ
 ਤੁੰਸਭਦੀਗਸਭਾਖਿਅਸੁਰਾਗੋਕੁੰਜਮਨੀਤੋਕੀਬੀਗਧਿ
 ਰਿਆਕੁੰਪਾਸਮੀਕੋਚਧਿਰਿਆਅਭਿਰਿਆ॥੧੦॥੪੪॥
 ੨੭੯॥ਕੁੰਸਸਤਕੀਧਾਉਧਿਰਿਆਥਤੋਗੋਕੁੰਅਸਤ
 ਕੋਪਤਕਪੈਚਲੈਗੋਕੁੰਚਰਮਕੀਚਲਧਿਰਿਆਥਤੋ
 ॥ਕੁੰਬ੍ਰਮਧਿਰਿਆਕੋਰਿਬੁਪਾਦੋ॥੧੧॥੪੫॥੨੮॥ਕ
 ਤੁੰਨਿਤਧਿਰਿਆਕੁੰਨਾਚੋਰੀਕੁੰਪਰਮਪੰਨਕਥੈਕ
 ਤੋਬੀਸਬੈਅਭੁਧਿਰਿਆਸਬੈਰੇਸਬਨੀ॥ਸਬੈਰੇਸੁ
 ਜਾਸਮੋਤਪ੍ਰਧਾਨੀ॥੧੨॥੪੬॥੨੮॥ਕੁੰਸਿਧਪਨੀਤੁਧ
 ਬਛੈਚੁੰਧਾਦੋਕੁੰਸਿਧਪੁਲੈਸੰਗਿਗਉਅਚਰਾਦੋ॥
 ਠਿਗੈਸੁਪਨਿਕੋਧੋਤੋਨਸਬਲਾਨੀਕੁੰਸਤੁਸਿਉਸਤੁਕਥੈ
 ਕਬਨੀ॥੧੩॥੪੭॥੨੮॥ਤਬਾਸਤੁਮਿਤੋਤਬੀਮਤਸਤੁ
 ॥ਜਬਾਏਕਛਤੀਜਬਾਪਰਮਛਤੀ॥ਤਤੰਗਿਓਅਜੈਸਿਧ
 ਸੁਰਾਸਕੁਪੀਯੋਤੋਜਸੁਮੇਰਕਥਿਓਪਰਮਜੁਪੀ॥੧੪॥੪੮॥
 ੨੮੫॥ਗਜੀਅਪੁਤਰਿਖਿਓਡੋਰੋਇਭੁਤੀਗਹੀਸਰਬਧਿ
 ਪ੍ਰਬਲਿਓਇਮਬਾਤੀਗਵਧੇਮਸਰਬੀਮਿਲੈਪ੍ਰਨਰਨੀ॥
 ਸਰੰਨਸਰੰਨਸਰੰਨਗੁਰਨੀ॥੧੫॥੪੯॥੨੮੬॥ਚਉਪਈ॥

ਤਬ ਭੂਪਤਿ ਤਹੁ ਤਪਠਾਏ॥ ਤਿਪਤ ਸਕਲ ਦ੍ਰਿਜ ਕੀਏ
 ਗੀਝੇ॥ ਅਸੁ ਮੇਦ ਅਜ ਸੁ ਮਰਗਾ॥ ਭਾਜਿ ਪਰੇ ਪੁਰਤ ਕਿ
 ਰਿਭਾ॥ ੧॥ ੫੦॥ ੨੯॥ ਕੇਦਿ ਜਬ ਧਿਰੇ ਹੁਤੁ ਐ ਮੇਹੁ॥ ਨ
 ਤ ਮਧ ਓਦੁ ਜਨਵ ਤੇਉ॥ ਕਰ ਓਨ ਪੁਜਾ ਦੇਉ ਨਰਨਾ॥ ਤੁਮ
 ਕਉ ਦੇਖੇ ਦੇਉ ਦਿਜਨਾ॥ ੨॥ ੫੧॥ ੨੯॥ ਕਹਾ ਮਿਤ ਕ
 ਦੁਇ ਕਠਲ ਗਏ॥ ਦੇਹੁ ਮੈ ਤੁਮ ਕਠਲ ਜਾਏ॥ ਜਉ ਦੁਐ
 ਤੁਮ ਦੇਹੁ ਨ ਮੇਹੁ॥ ਤਉ ਹਮ ਸਿਖ ਨਹੁ ਇਹੈ ਤੇਹੁ॥ ੩॥ ੫੨॥
 ੨੯॥ ਤਬ ਦਿਜ ਪ੍ਰਤ ਕੀਓ ਇਸਨਾ॥ ਦੇਉ ਪਿਤਰ ਤੇਖੇ ਬਿ
 ਧਿਨਾ॥ ਚੰਦਨ ਕੁੰਕ ਮੋਖੇ ਲਗਾਏ॥ ਚਲਿ ਕਰਿ ਗਜ ਸਭ ਮ
 ਰਿਐ॥ ੪॥ ੫੩॥ ੨੯॥ ਯੇ ਜੇ ਬਾਹਾ ਹਮ ਗੀਵੈ ਨ ਪਰੇ
 ਗੀ॥ ਹਮ ਗੀ ਅਇਧੇ ਨਹੀ ਪੀਠਾ॥ ਭੂਰੁ ਕਰਿ ਓਜਿਨ ਤੇ ਹਿਸ
 ਨਾਈ॥ ਮਹਾ ਜਗ ਜਨ ਕੇ ਗਈ॥ ੫॥ ੫੪॥ ੨੯॥ ਮਹਾ ਜਗ
 ਜਨ ਕੇ ਗਾ॥ ਹਮ ਬੈਠੇ ਤੁਮ ਦੇਹਿ ਅਸੀਸਾ॥ ਤੁਮ ਜਗ ਜਨ
 ਕੀ ਸਾ॥ ੬॥ ੫੫॥ ੨੯॥ ਭਲਾ ਚੋਤੇ ਅਪਨੇ ਸਬ ਹੀ॥ ਵੈ
 ਰੈ ਬਾਧਿ ਦੇਹੁ ਮੇਰਿ ਅਬ ਹੀ॥ ਸਬ ਹੀ ਕਰੋ ਅਗਨਿ ਕੁਝੁ ਜਾ॥
 ਤੁਮ ਗੀ ਕਰ ਓਪਿਤ ਜਿਉ ਪੁਜਾ॥ ੭॥ ੫੬॥ ੨੯॥ ਜਉ ਨ ਪਰੇ
 ਵੈਰ ਜਿ ਤਿਹੇ ਗਾ ਕੇ ਲਗਉ॥ ਤੁਮ ਆਜੁ ਹਮੇ ਗਾ॥ ਹਮ ਤੁਮ ਕ
 ਉ ਬਿਜਨ ਦਿਬ ਨਵੈ॥ ਹਮ ਤੁਮ ਵੈਤੀ ਨੀ ਮਿਲਿਖਾਵੈ॥ ੮॥ ੫੭॥
 ੨੯॥ ਦਿਜੋ ਸੁਨਿ ਬਾਤ ਚਲੇ ਉਠਿਯਾ ਮਾਂ॥ ਪੁਛੈ ਭੁਤ ਪੁਤ
 ਪਿਤਰ ਮਾਂ॥ ਬਾਧਿ ਦੇਹਿ ਤਛੁਟੈ ਪਰਮਾ॥ ਭੋਜ ਭੁਜਿ ਤਿਉ ਛੁਟੈ
 ਕਰਮਾ॥ ੯॥ ੫੮॥ ੨੯॥ ਯਹ ਜੀ ਅਕੇ ਪੁਤੁ ਮਹਾ ਬਲਾ॥

ਨਇਕ ਅਖਲ ਪਗਟਿ ਸਿਰਿ ਤਾਜਾ॥

ਜਿਨਿਜੀਤੇਛਤੀਗਨਰਲਮਲਾ॥ਛਤਪਨਆਪਨਬਲ
 ਲੀਨਾ॥ਇਨਕਉਕਾਛਪਗਨਿਤਰੀਨਾ॥੧੦॥੫੯॥੨੯੬॥੩
 ਟਕਛੀਰਾ॥੩੯੫॥੨੧੦॥ਕਉਰੋਬਾਛਾ॥ਥਿਪੈਇਮਰ
 ਜਸਭਾਸੁਨੀਯੀ॥ਗਿਹਚੈਠਿਸਭੈਰਿਜਮੰਤਕੀਯੀ॥ਅਜ
 ਸੈਨਅਜੈਭਟਵਾਸਿਸੁਤੀ॥ਅਤਿਦੁਹਕਰਕੁਤਮਿਤਕੁਰ
 ਮਤੀ॥੧॥੬੦॥੨੯੭॥ਮਿਲਿਖਹਿਤਥੈਵਹਿਜਨਮੁਜਗੀ
 ॥ਨਹਿਖਤਤੁਜਾਤੁਹੈਕਲਾਮਗੀ॥ਮਿਲਿਮਿਤਸੁਕੀਜੀ
 ਐਕਉਨਮਤੀ॥ਜਿਹੰਭੰਤਿਹੈਜਗਿਆਜੁਪਤੀ॥੨॥੬੧
 ॥੨੯੮॥ਸੁਨਿਗਜਨਗਜਮਹਾਨਖਤੀ॥ਅਨਭੀਤਅਜੀ
 ਤੀਮਸੂਛਿਤੀ॥ਅਨਗਹਅਬਹਅਨੰਤਰਲੀ॥ਅਨਭ
 ਜਅਗਜਮਹਪ੍ਰਬਲੀ॥੩॥੬੨॥੨੯੯॥ਇਹਠਉਗਨ
 ਛਤੀਏਕਨਗੀ॥ਸੁਨਿਸਾਚੁਮਹਾਨਿਪਰਾਜਬਗੀ॥ਕਹਿਕੈਰਿਜ
 ਇਉਉਠਿਜਾਤਭਏ॥ਵੈਆਨਿਜਸੁਸਬਤਾਇਰਏ॥੪॥੬੩
 ॥੩੦੦॥ਤਹੰਸਿਘਅਜੈਮਨਿਹੋਸਬਦੀ॥ਕਹਿਕੋਪੁਚਮੁੰਚ
 ਤਗਚਕੀ॥ਤਹੰਜਾਇਪਗੀਜਹੰਖਤਿਬਗੀ॥ਬਹੁਕੁਰਪਗਿ
 ਜਸਾਮ੍ਰਿਪਗੀ॥੫॥੬੪॥੩੦੧॥ਦਿਜਮੰਡਲਥੈਠਿਬਿਚ
 ਰੁਕੀਠੀ॥ਸਬਹੀਦਿਜਮੰਡਲਗੇਰਲੀਠੀ॥ਕੁਹਕਉਨਸਥੈ
 ਠਿਬੀਚਾਰਕਗੈ॥ਨਿਪਸਾਥਿਹੈਨਹੀਏਉਮਰੀ॥੬॥੬੫॥੩੦੨
 ॥ਇਹੰਭੰਤਿਕਹੀਤਿਹੰਤਹਿਸਭੈ॥ਤੁਮੰਤਹਿਜਨੇਵਨਦੇਹੁਅ
 ਬੈਠਾਜਿਉਮਾਨਿਕਹਿਓਸੇਈਲੇਤਭਏ॥ਤੇਉਬੈਸਹੁਇਬਨ
 ਜਕਰਤਭਏ॥੭॥੬੬॥੩੦੩॥ਜਿਹੰਤਹਿਜਨੇਉਨਕੀਨਲ

ਤਿਨਸਿਉਉਨੇਭੇਜੁਕੀਓਇਕਠੀ॥ਫਿਰਿਜਾਇਜਸੁਸਹਿਐ
 ਸਕਹਿਓ॥ਇਨਮੈਉਨਮੈਇਕਭੇਦੁਹਰਿਓ॥੮॥੬੭॥੩੪॥
 ਪੁਨਿਬੋਲਿਉਭਿਓਨਿਪਸ੍ਰਬਰਿਜੀ॥ਨਹਿਛਤਤਦੇਹੁਸੁਤਾ
 ਰਿਤੁਆ॥ਮਹਿਗੇਸੁਨਿਬਤਮਨੇਸਬਹੀ॥ਉਠਿਕੈਗਿਯਤ
 ਭਏਤਬਹੀ॥੯॥੬੮॥੩੦੫॥ਸਭੈਓਗਿਬਿਚਰਨਮੰਤਲਯੋ
 ॥ਸਭਸੇਕਕੇਸਗਬੀਚੁਭੈ॥ਵਹੁਬੀਧਿਬਹਿਠਅਤੇਉਤ
 ਠੀ॥ਮਏਦੇਉਭੁਤਚਲੇਇਕਠੀ॥੧੦॥੬੯॥੩੦੬॥ਹਠਕੀਨ
 ਜਿਨੈਤਿਨਲੀਨਸੁਤਾ॥ਅਤਿਗੁਪਮਹਛਬਿਪਸਮਪ੍ਰਭਾ॥ਤਿ
 ਘੋਟਸਨੈਛਤੇਪੁਤਭਏ॥ਵਹਜਾਤਿਸਨਛਕਾਤਭਏ॥੧੧
 ॥੭੦॥੩੦੭॥ਸੁਤਅਉਗਨਕੇਉਹਜੁਅਯਾਉਹਛਤੀਅ
 ਜਾਤਿਅਨੇਕਭਏ॥ਨਿਪਕੇਸਗਿਜੇਮਿਲਿਜਾਤਭਏ॥ਨਗੇਸਗ
 ਜਪੁਤਕਾਤਭਏ॥੧੨॥੭੧॥੩੦੮॥ਤਿਨਜੀਤਿਬਿਜੈਕੁਹਉ
 ਚੜਿਓ॥ਅਤਿਤੇਜੁਪ੍ਰਚੰਡਪ੍ਰਤਪੁਬਛਿਓਜਿਅਨਮਿਲੇ
 ਅਰੁਸਾਕਦੇ॥ਨਗੇਸਜਪੁਤਕਾਤਭਏ॥੧੩॥੭੨॥੩੦੯॥
 ਜਿਨਸਾਕਦੇਨਹਿਗਿਬਦੀ॥ਤਿਨਕੀਇਨਲੈਜਤ੍ਰਿਮੁਲਕ
 ਫੀ॥ਰਲਤੇਬਲਤੇਧਨਲੁਟਿਗੇ॥ਵਹਲਾਗਤਬਾਨਜਿ
 ਕਰਮਭਏ॥੧੪॥੭੩॥੩੧੦॥ਜੇਅਨਿਮਿਲੇਨਹਿਗਲਗੇ॥
 ਵਹਬੀਧਿਮਹਨਹੈਮਕੇਗੇ॥ਅਨਗੀਧਜੇਮਹਿਕੁੰਡਅਨਲੀ॥
 ਭਇਓਛਤੀਅਮੇਧੁਮਹਪ੍ਰਬਲੀ॥੧੫॥੭੪॥੩੧੧॥ਏਤੀ
 ਖੈਸਾਸੁਧਕਤਜਪ੍ਰਨੰਜਾ॥੧੬॥੭੫॥੩੧੨॥ਮਹਛਕਾ
 ਵਹਪ੍ਰਸਾਦਿ॥ਬਿਅਸੀਬਰਖਪ੍ਰਮਨਾ॥ਰਿਨਦੇਇਮਾਸਅ

ਸੁਨਾ॥ ਬਹੁ ਜੋਭੇ ਗੁਕਮਾਇ॥ ਪੁਨਿ ਨਿਪਕੇ ਨਿਪਕਾਇ॥ ੧॥ ੩
 ੧੨॥ ਸੁਨਿ ਰਜਰਜ ਮਹਨਾ॥ ਰਸਚਰਿਚਰਿ ਨਿਪਨਾ॥ ਰਸੇ ਦੇ
 ਦੁਆਰ ਸਮੰਤਾ॥ ਧਰਨੀ ਧਰਨ ਮਹੰਤਾ॥ ੨॥ ੩੧੩॥ ਪੁਨਿ ਕ
 ਭਇਓ ਦੇ ਤਨਿ ਪਾ ਲਾ॥ ਗਸਗੀਤੁ ਪਰਿ ਸਾ ਲਾ॥ ਅਤਿ ਭਨਤੇ
 ਜਪੁ ਚੰਗਾ॥ ਅਨਖੰਡੇ ਜਾ ਅਮੰਗ॥ ੩॥ ੩੧੪॥ ਤਿਨਿ ਬੋਲਿ
 ਬਿਪੁ ਮਹੰਤਾ॥ ਪਸੁ ਮੇਧ ਜਗਿ ਮਹੰਤਾ॥ ਰਿਜ ਪ੍ਰਗਯੇ ਤਿਉ
 ਲਾਇ॥ ਅਪਕ ਮਹੁ ਪਕਾਇ॥ ੪॥ ੩੧੫॥ ਰਿਜਕ ਮਹੁ ਪ
 ਨੈਕਾ॥ ਨਿਪ ਬੋਲ ਲੀਨ ਬਿਸੇਖਾ॥ ਸਭ ਜੀ ਅਜਗਿ ਮਾਪ
 ਗਾਮ ਖੋਲ ਮਕੀਨ ਅਬਿਚਗਾ॥ ੫॥ ੩੧੬॥ ਪਸੁ ਏਕ ਪੈਰ ਸ
 ਬਗਾ ਪਹਿ ਬੇਰ ਮੰਤ੍ਰ ਅਬਿਚਗਾ॥ ਅਪਮਾਧੋ ਮਕਾਇ
 ॥ ਧਨੁ ਭੁਪਤੇ ਬੁਧੁ ਪਾਇ॥ ੬॥ ੩੧੭॥ ਪਸੁ ਮੇਧ ਜਗਿ ਮਕਾਇ
 ॥ ਬਹੁ ਭੰਤਿ ਰਜਸੁ ਪਾਇ॥ ਬਰਖ ਅਸੀਹ ਅਸੁ ਪ੍ਰਮਾਨਾ॥ ਦੁ
 ਇ ਮਸਾ ਜੁਕਮਾਨਾ॥ ੭॥ ੩੧੮॥ ਪੁਨਿ ਕਠਨਕ ਲਕਵ ਲਾ
 ਜਗੁ ਜਗੀ॥ ਅਜਿਹੁ ਲਾ॥ ਦੁਖੰਡੀ ਅਨਖੰਡਾ॥ ਅਨਖੰ
 ਡਾ ਓ ਪ੍ਰਚੰਡਾ॥ ੮॥ ੩੧੯॥ ਗਜ ਪਜਾ ਗੋਜਾ ਤਿ ਮੁਰੰਦਰਾ॥ ੯
 ਪ੍ਰਸਾਰਿ॥ ਪੁਨਿ ਭੇਮੁ ਨੀਛਿ ਤਰਾਇ॥ ਇਹ ਲੋਕ ਕੇ ਰਹਿ ਗਇ॥ ਅ
 ਰਿਜੀ ਤਿਜੀ ਤਿ ਅਖੰਡਾ॥ ਮਹਕੀਨਾ ਜਪੁ ਚੰਡਾ॥ ੧॥ ੩੨੦॥
 ਅਰਿ ਪਾਇ ਪਾਇ॥ ਅਨੇਕਾ ਰਿਪੁ ਛਡੀਓ ਨਹੀ ਇਕਾ॥ ਅਨਖੰ
 ਡਾ ਜੁਕਮਾਇ॥ ਛਿਤ ਛੀਨਿ ਛੁਤ ਛਿਰਾਇ॥ ੨॥ ੩੨੧॥ ਅਨ
 ਖੰਡੁ ਪਾਪੁ॥ ਅਨਖੰਡਾ ਜਪੁ॥ ਅਬਿਕਰੁ ਪਪੁ ਚੰ
 ਡਾ॥ ਅਨਖੰਡਾ ਜਾ ਅਮੰਡਾ॥ ੩॥ ੩੨੨॥ ਬਹੁ ਜੀਤ ਜੀਤਿ

ਪਲਾਬੁਛਾਡਿਕੈਸਰਜਲਾਅਰਿਮਾਰਿਮਾਰਿਅਨੰਤਾਛਿ
 ਤਕੀਨਗਜਦੁਰੰਤਾ॥੪॥੩੨੩॥ਬੁਰਗਜਭਗੁਕਮਇ॥ਇਮ
 ਬੋਲਿਓਨ੍ਰਿਪਗਇ॥ਇਕਕੀਜੀਐਮਖਸਾਲਾ॥ਦਿਜੋਬੋਲਿ
 ਲੇਹੁਉਤਲਾ॥੫॥੩੨੪॥ਦਿਜੋਬੋਲਿਲੀਨਅਨੇਕਾਗਿਹੁ
 ਛਡੀਓਨ੍ਰਿਏਕਾ॥ਮਿਲਿਮੰਤਕੀਨਬਿਚਗਾਮਤਮਿਤਮੰਤ
 ਉਰਗਾ॥੬॥੩੨੫॥ਤਬੋਬੋਲੀਓਨ੍ਰਿਪਗਇ॥ਕਰਿਜੋਗੋਕੋਚਿ
 ਤਚਾਇ॥ਕਿਉਕੀਜੀਐਮਖਸਾਲਾਕਹਮੰਤਮਿਤਉਤਲ
 ॥੭॥੩੨੬॥ਤਬਮੰਤਮੰਤਕੀਨਾਨ੍ਰਿਪਸੰਗਿਘਉਕਹਿਰੀ
 ਨਾਸੁਨਿਗਜਗਜਉਰਗਾਰਸਚਰਿਚਰਿਅਪਗਾ॥੮॥੩੨੭॥
 ਸਤਿਜੁਗਮੈਸੁਨਿਗਇ॥ਮਖਕੀਨਚੰਡਬਨਇ॥ਅਰਿਮ
 ਰਿਕੈਮਖੇਸਾਬਹੁਤੋਖਕੀਨਪਸੇਸਾ॥੯॥੩੨੮॥ਮਖੇਸ
 ਕਉਗਣਘਇ॥ਮਿਸਿਓਇੰਡਛਡਛਿਗਇ॥ਕਰਿਤੋਖਜੋਗਨਿ
 ਸਰਬਾਕਰਿਦੁਰਿਰਾਨਵਗਰਬਾ॥੧੦॥੩੨੯॥ਮਖਿਖੇਸਕਉ
 ਗਣਿਜੀਤਿ॥ਦਿਜੋਦੇਵਕੀਨਅਭੀਤਾ॥ਤਿਤਸੇਸਲੀਨਬੁ
 ਲਾਇ॥ਛਿਤਰੀਨਛਡਛਿਗਇ॥੧੧॥੩੩੦॥ਮੁਖਚਰਲੀਨ
 ਬੁਲਾਇ॥ਛਿਤਚਉਪਸੰਉਜਗਮਾਇ॥ਕਰਿਜੋਗੋਕੈਅਭੰਡ
 ॥ਅਨਖੰਡਤੇਜਪ੍ਰਚੰਗਾ॥੧੨॥੩੩੧॥ਤਬੋਬੋਲੀਓਮੁਖਚਗਾ
 ਸੁਨਿਚੰਡਿਚੰਡਿਜੁਗਾਜਿਮਿਰੋਇਅਇਸੁਮੇਰਿ॥ਤਿਮਿਭ
 ਖਉਮਤਿਤੋਰਿ॥੧੩॥੩੩੨॥ਜਗਜੀਅਜੰਤਅਪਗਾਨਿ
 ਜਲੀਨਦੇਵਕੀਨਾਅਰਿਕਟਿਕੈਪਲਖੰਗਾਪਹਿਬੇਰਮੰ
 ਤਉਰੰਗਾ॥੧੪॥੩੩੩॥ਗੁਆਣਛੰਦਾਤਵਸਾਦੋਬੋਲਿ

ਬਿਪਨਮਿਤਮੰਤਨਜਗਿਕੀਨਅਪਗਾਇੰਦੁਅਉਰਉਪਇ
 ਦੁਲੈਕੋਬੋਲਿਕੈਮੁਖਚਗਾਕਉਨਭੰਤਿਨਕੀਜੀਐਅਬਜ
 ਗਿਕੋਅੰਥਾਅਜੁਮੇਉਚਰੀਐਸੁਨਿਮਿਤਮੰਤਅਸ
 ਭਾ॥੧॥੩੩੪॥ਮਾਸਕੇਪਲਕਟਿਕੈਪੜਿਬੇਰਮੰਤਅਪਗਾ
 ਅਗਨਿਭੀਤਹਿੰਮੀਐਸੁਨਿਰਜਗਜਅਬਿਰਗਾਛੇਰਿ
 ਚਿਛੁਗਬਿਛਰਾਸੁਪੁਲਿਕਰਣਖਪਾਇ॥ਮਾਰਿਨਵਕਉ
 ਕਰਿਓਮਖਦੈਤਮੇਧਬਨਾਇ॥੨॥੩੩੫॥ਤੈਸਹੀਮਖਕੀਜੀ
 ਐਸੁਨਿਰਜਗਜਪ੍ਰਚੰਗਾਜੀਤਿਰਨਵਦੇਸਕੇਬਲਵਨੋਪ
 ਰਖਅਖੰਡਾਤੈਸਹੀਮਖਮਾਰਕੈਸਿਰਿਇੰਦੁਛੰਡ
 ਠਿਗਾਇ॥ਜੈਸਸੁਰਸੁਖਪਾਇਓਤਿਵ
 ਸੰਤਹੋਹਸਹਾਇ॥੩॥੩੩੬॥

ਤੋਟਕਠੰਦਾ। ਰਲਿਤੰਦ੍ਰੰਮਿਕਤੰਮੰਗੰ। ਸਿਵਤੰਸੰਗੰ। ਸਕੁਤੰਚੰ। ੪੨੧।
 ਭਗਵੇਭੰਸੰ। ਸੁਭਕਰੇਸੰ। ਸੁਹਿਰੰਸੰਗੰ। ਕੁਕ੍ਰਿਤੰਚੰ। ੪੨੨। ਧਰ੍ਵਿਤੰ
 ਸੰਗੰ। ਬਮਿਤੰਗੰ। ਏਕੰਜਪਤੰ। ਇਕੰਧਪਤੰ। ੪੨੩। ਗਜਤੰਜਿਤਵਾਈ
 ਸੁਜਤੰਵਾ। ਆਪੰਜਪਤੰ। ਏਕੰਧਪਿਤਵੰ। ੪੨੪। ਚੁਕ੍ਰਿਤੰਚੰ। ਪਕ੍ਰਿ
 ਤੰਦ੍ਰੰ। ਤਕਤੰਦੇਵੰ। ਭਗਤੰਭੇਵੰ। ੪੨੫। ਬਜਤੰਨਰੰ। ਬਿਰਤੰਗੰ। ਜ
 ਪਤੰਜਪੰ। ਕ੍ਰਮਿਤੰਪਪੰ। ੪੨੬। ਕ੍ਰਮਤੰਭੁਤੰ। ਕਾਖਤੰਭੁਪੰ। ਚਕ੍ਰਿਤੰਚੰ।
 ਸੁਹਿਰੰਸੰਗੰ। ੪੨੭। ਨਕਿਤੰਸੰਗੰ। ਕਾਪੰ। ਅਥਿਪੰ। ਚਦਰੇਛਟਾ। ਕ੍ਰਮ
 ਤੰਦ੍ਰੰ। ਤੁਕ੍ਰਿਤੰਦੇਵੰ। ਬਕਤੰਭੇਵੰ। ਦਸਨਵਸੰ। ਸੰਕਰਸਕਰੀਸੰ। ੪੨੮।
 ਭੁਧਰਬਾਮੰ। ਗਿਭਤੰਬਮੰ। ਕ੍ਰਮਤੰਮੰਗੰ। ਅਮਤੰਮੰਗੰ। ੪੨੯। ਅਮਤੰਭੁਪੰ।
 ਗ੍ਰਿਹਤੰਭੰਗੰ। ਅਹਿਤੰਪਰੰ। ਕ੍ਰਿਤੰਭੰਗੰ। ਕ੍ਰਿਸਤੰਭੁਪੰ। ਅਮਤੰਮੰਗੰ। ਫਿ
 ਮਤੀਨੰ। ਧੁਰੰਤੰ। ੪੩੦। ਗ੍ਰਿਸਤੰਮੰਗੰ। ਧਰੰਤੰ। ਜਲਤੰਭੰਧੰ।
 ਪਕਤੰਦਮੰ। ਦਕਤੰ। ਭੇਯੰਤਕਤੰਦਵੰ। ਅੰਤਰੰਗੰ। ਗੰਤੰਹਿਪੰ।
 ੪੩੧। ਤਜਿਤੰਸ੍ਵੰ। ਗਿਤੰਦੇਵੰ। ਪਭੁਤੰਦਵੰ। ਤਜਤੰਦੇਵੰ। ਨਕਾ
 ਸੰਗੰ। ਤੰਗੰ। ਤਰੰਗੰ। ਸਭਕਿਕੰਗੰ। ਕ੍ਰਿਤੰਸ੍ਵੰ। ੪੩੨।

ਮਾਗੇਰਕਾਤੰਗੰ।
 ਪਗੰ। ਬਾਜਤੰਥੈਨ। ਬਿਖਾਨਾਪਗੰ। ਅਸਥਾਵਰਕਾਥੇਤੰਭੇ।
 ਚੇਤੰਦਿਰਕੁਤੰਗੰ। ੪੩੩। ਮਹਾਰਪਕਛਕਰੰਨਜੰ। ਨਿਗਿ
 ਭਤੰਗੰ। ਮਰਥਕੁਗੰ। ਜਿਤੰਜਿਤੰਤਪੰਧਰੰ। ਪ੍ਰਜਾਪੰ। ਜਾਨਕ
 ਪੇਸਮੇਪਥਰਕਾਪੰ। ੪੩੪। ਤਰੰ। ਇਕੰਗੰ। ਸਾਰੰਧੰਨਵੰ। ਮਹਾਰਪ
 ਪਕਛਕਾਪੰ। ਮਹਾਰੰਤੰ। ਮਹਾਰੰਤੰ। ਮਹਾਰੰ। ਆਪੁਪਕੁਜਾਨੰ। ਮਹ
 ਰੰਗੰ। ੪੩੫। ਬ੍ਰਿਹੰ। ਆਥਿਰੰ। ਅਪਕਸਵੰ। ਬਿਨਾਬੰ। ਪਰੰਜਿਨੰ।
 ਭਿਗੰ। ਮਹਾਰੰ। ਕੁਤੰ। ਸਾਕੁਤੰ। ਗੰਗੰ। ਮਾਨੰ। ਮਹਾਰੰਗੰ। ਮਹਾਰੰ
 ਗੰ। ੪੩੬। ਤਰੰ। ਰਿਕੰ। ਗੰਗੰ। ਸੰਗੰ। ਮਾਸੰਗੰ। ਕਈਭੰਗੰ। ਤਰੰ
 ਗੰ। ਤਕੇਜੰ। ਦਿਰੰ। ਵਰੰ। ਪਰੰ। ਸਕੰ। ਮੁਨਿ। ਮੁਨਿਰੰ। ਜਾਇਕੰ। ੪੩੭

ਸਾਮਦਰਬਥਿਗਤੇਕਹਿਗਾ। ਸਿਖਿਅਨਿਓਗਤੇਨਹਿਉਤਿਕਰਾ
 ਨਿਤੀਨਿਓਕੈਪੰਨਾਸਾ। ਐਸਾਨਾਨਿਅਤਮਾਉਦਸਾ। ੪੩੨
 ਤਾਜੁਤੇਰਾਵਾਅਰੰਗਾ। ਸੁਨਿਪਗਪਰਿਓਕੈਕਰਿਸੰਕਾ। ਤਿਓਥੇ
 ਰਕੰਮਕਰਤੁਗੈ। ਰਿਖੀਅਨਥਿਗਾ। ਏਨਪਸਾਗੀ। ੪੪੦। ਤਸਦੇ
 ਕਿਕਰਤਤਪ੍ਰਭਉ। ਪ੍ਰਨਟਕਾਤਪਾਕਰਤਭਉ। ਐਸਾਪ੍ਰੇਮਪ੍ਰਭਉ
 ਗਿਯਗਾਈਐ। ਤਬਹਿਪੁਰਖਪੁਰਾਤਪਾਈਐ। ੪੪੧॥

੪੪੨ ੪੪੩ ੪੪੪ ੪੪੫ ੪੪੬ ੪੪੭ ੪੪੮ ੪੪੯ ੪੫੦

ਬੀਸਗੁਰਕਰਮਗੁਆਚਕਾ। ਸਿਖੇਸਰਬਜੈਗਕੀਕਯਾ। ਅਤਿਪ੍ਰਭਉ
 ਅਮਿਤੋਜਪ੍ਰਤਪ੍ਰਾਨਾਨਕਸਾਧਾਗਿਸਤਜਾ। ੪੪੨। ਬਿਓਥੇ
 ਠੇਂਦਾਪ੍ਰਿਕਸੁਆ। ਜਿਹਿਸਮਾਨਾਗੇਭਾਈਓਹਾ। ਤਕਰਨਾਥਾਸੁ
 ਖਾਵਤਬਾਨੀ। ਇਕਟਕਪਰਮਉਰੁਨਾਨੀ। ੪੪੩। ਸਿਗਿਓਰਿਖਸਨਾ
 ਅਪਗਾਬਡੇਬਡੇਮੋਰਿਬੈਤਪਰਾ। ਤਕੇਤੋਰਤੀਰਚਣਗਏ। ਤਿਨਰ
 ਏਨਹਿਦੇਖਤਤਏ। ੪੪੪। ਸੁੰਨਗੁਰਹਿਪ੍ਰਵਤਗਾ। ਇਨ੍ਹੇਕੁਰਮੁ
 ਖਤੇਨਹਿਕਾ। ਸਿਗਿਨਿਠਗਤਾਤਿਹਮਨਾਉ। ਪਦਾਕਪ੍ਰੇਮਤਨਉ
 ਪਜਿਆਚਾਉ। ੪੪੫। ਐਸਾਨੇਨਾਥਾਸਿਓਕਾਏ। ਤਬਹਿਪੁਰਖ
 ਰਖਕਪਾਵੈ। ਏਕੀਸਦੰਗੁਰਤਕਾਹੋਕੀਮਾ। ਮਨਬਰਕਰਮਮਲਾਨ
 ਨੁਕੀਆ। ੪੪੬।

੪੪੭ ੪੪੮ ੪੪੯ ੪੫੦ ੪੫੧ ੪੫੨ ੪੫੩ ੪੫੪ ੪੫੫

ਜਬਹਿਸੇਵਕਰਗੁਮਿਧਗਾ। ਕਥਾਤਇਕਪੁਖਨਿਤ
 ਗਾਤਕੀਨਰਮਾਸੁਖਕਯਾ। ਪਤਿਕੀਆਸਹਿਐਜਾਹਿਓਗਾ। ੪੪੭
 ਗਤਤਕਏਪਾਨਕਥਿਆਈ। ਜਾਨਕਨਾਥਗੁਰਬੈਥਪਰਣੀ।
 ੪੪੮। ਸੁਨਾ
 ਪਤਿਕਏਸੰਗਿਰਿਖਸੈਨਾ। ਮੁਖਿਛਾਥਿਦੇਖਦਾਨਤਨਿਮੈਨਾ। ਤਾ
 ਰਤੀਰਤਕੇਰਲਗਈ। ਸੁਨਿਪਾਤਿਬੈਠਹਤਪਛਤਏ। ਅੰਨ੍ਹੇਪੰਨਾ
 ਢੰਦਾ। ਅਨੁਪਗਾਤਮਤਭਤਾਥਭਤੁਸੁਭੰਤਤਨਾਆਛੰਤਤਨਾ
 ਜਾਨਕਾਮਨੰਤਮੇਰਿਤਮਾਨਾ। ਸਸੀਤਿਬਸਤ੍ਰਗਿਤੁਸੰਗਗੋਰਧੰਬਗੈ
 ਬਿਓਕੇਵਿਦਵਾਨਏਮਹਿਜਵਾਗਪ੍ਰਭੈ। ੪੪੯। ਜਵਾਬਕੈਥਾਨਾ
 ਜਵੇਸਮਾਨਜਾਨਈ। ਬਿਕਕਕੈਕਕੈਕਣਮਕੈਕਪਮਨਈ। ਬਾਨ
 ਚਰਕੇਗਰਿਭਜੰਤਭਤਭੈਧਗਾ। ਪਪਾਤਜਵਾਕੈਨੂੰਦਿਮਸੋਮਨਾ
 ਮਨੀ। ੪੫੦। ਬਥਿਤਨਗਿਓਤਨਪਾਵੈਤਾਭਿਤਰਣਪ੍ਰਭੈ। ਰਗਿਣਜਾ
 ਚਗਪ੍ਰਭੈਸੁਗਰਿਗਿਸੁਪ੍ਰਭੈ। ਨੁਕਤਕੁਰਕੈਨਾਨਕਤਾਸਮਾਨ

६२८


੪੬੩। ਏਕਰਾਗੀ ਵਤਨਾਗੀ ਗੁਣਵਤਸੀਧਾਗੀ ਸੁਖਪ
 ਮਲੋਰਨਾਗੀ ਸਗੀ ਤਰਤਾਬਿਚਾਸੀ ੪੬੪। ਇਤਮਾਨੁਪ
 ਅਪਾਗੀ ਗੁਣਵਤਸੀਧਾਗੀ ਸੁਖਸੰਧਰਾਗੀ ਨੇਪਨਾ ਹਰੇ
 ਤਰੇਤਪਨਾ ੪੬੫। ਅਕਾਂਕੋਥਨਮਾਨਾ ਸੁਖਸਿੰਧੁਮੁੰਦਰਥਾ
 ਨਾਇਕਾ ਹੇਤਗਵਤਰਾਗੀ ਤਰੇਤਨਾਨਸਰਾਗੀ ੪੬੬। ਤਿ
 ਖਿਕੇਜਟਗਾਨਾ ਸੰਗਿਥੀਨਜੋਗਸਮਾਜਾ ਗਹੇਗੀਥਾਪਨਾਚਤਾ ਗੁਰੂ
 ਰਾਜੁ ਜੋਗਪਵਿਤਾ ੪੬੭। ਇਤਾਂ ਤੇਜਥੇਹਰੇਸੰਗਿਥੀਨਾ ਤੇਥੀਨਾ
 ਮੈਅਨਭੰਗਾਤਬਪਾਈਐਹਰੇਥੀਨਾਹੇਤਮਹਿਨਹੀਮੰਗਾ ੪੬੮
 ਚਿਤਚੁਥੀਪਾਸੇਸਭਰਾਇਐਗੁਰੂਜਾਨਿਕੈਪਾਰੇਪਾਈ ਚਿਤਤੁਨਕਰੇ
 ਸਤੀਨਾ ਗੁਰੇਤੈਸਵੈਤਿਹਰਾਨਾ ੪੬੯। ਇਤੈਸਾਬਾਛਤਨਟਕਾ
 ਬੇਦਤਮਹਾਤਮੇਅਨਭਦ੍ਰਕਮੇਤੈਅਜਛਨਗੀਤਗਾ ਵਤੀਤੈ
 ਸਵੈਗੁਰੂ ਬਰਨਨਾ ੨੩।

ਤੇਮਰਛੰਦਾ ਤਬਥਰਤਬਪ੍ਰਮਾਨਾ ਚਾਹੈ ਮੇਗਸੰਗਮਨਾਕੀ
 ਅਪੋਰਤਪਸਉਗਾ ਤਬੀਗੀਥੇਕੇਥੁਸੁਘਾ ੪੭੦। ਜਗਦੇਥਕੈਥਿ
 ਵਹਰਾਮੁਨੇਗਜਨੇਨਾਬੇਚਾਗਾਇਨਕਥੇਸਥੈਪਨਾਇਐਠਿਰੇਤ
 ਅਪਾਮੇਥਾਈ ੪੭੧। ਤਿਹਰੇਨਾਐਕਹਿਗਿਆਨਾਤਬ ਜੀਐ
 ਪੁਰਨਾਪਾਆਨਾਤੇਜਾਨੀਐਜਤਾਨਗਾ ਤਬਹੇਏਹਅਰੇਗਾ ੪੭੨
 ਭਬਏਕਪਰਥਪਛਾਨਾਜਗਾਸੁਜਾਗਨਾਨਾਸਭਜਗਤਕੈਪਤਿ
 ਦੇਖਾਅਨਤਥੇਅਨੰਤਾਸੇਖਾ ੪੭੩। ਬਿਨਏਕਨਾਨੇਸੰਤੋਸਤਤ
 ਰਥਾਏਕਨਾਨਾਤਿਜਥਸੇਵਾਇਕਨਮਾਤਬਪੁਰਨਹੀਕਮਾ
 ੪੭੪। ਬਿਨਏਕਚੁਥਿਸੰਠਿਕਾਸਥਯੋਧਰਾਸਥਯੋਕਾਜਿਨਏਕ
 ਪਹਿਚਾਨਾਤਨਚੁਥਿਥਸੇਅਨਮਾਨਾ ੪੭੫। ਜਿਨਏਕਨੇਹੀਗੇਨ
 ਤਿਹਰੇਥਾਥੇਸੇਠਥੀਨਾਜਿਨਏਕਕੈਪਹਿਚਾਨਾ ਤੇਨਜਹਥਸੇਸ
 ਮਾਨਾ ੪੭੬। ਜੇਏਕਕੇਰਸਤੋਨਾਤੇਨਚੁਥਿਥਸੇਰਮਥੀਨਾਜਿਨਏ
 ਕੈਕੇਨਹੀਥਾਤਿਹਰੇਥਾਥੇਸੇਨਹੀਸੁਘਾ ੪੭੭। ਥਾਰੇਤਪਦਛੰਦਾ
 ਏਕਹਿਉਮਨੁਆਨਾ ਤੁਸਰਭਾਵਨਾਨਾਤੰਦਰਦੁਥਿਰਥਜਾਏਐ
 ਸੁਗਨਥਰਥਾਈ ੪੭੮। ਹਰਥੇਸਭਜਟਪਗੀਗਾਵਤਦੇਦੇਤਾਗੀਥੀ
 ਚਿਤਿਤਿਛੇਥਤਠਥੀਗਿਰੇਦਥਸਭਤੁਥੀ ੪੭੯। ਤਿਹਰੇਥੰਦਾ
 ਬਤਤਬਰਤਪਸਾਤਜਾਬਕੀਨੀਗੁਰੇਵਦਆਜੁਕਹੀਧਰਥੀ
 ਨੀਤਬਨਾਥਸਾਥੁਭਾਥਿਯਤਬਤਾਈਤਬਯੋਦਸੈਦਿਸਮੁਥ

ਨਾਈ, ੪੮੦। ਇਜਦੇਵ ਤਬੈਗਰਬੀਬੈਸੇ। ਕੋਗਿਰਸੇਨਰ, ਏਸਕੁਯ
ਮੁਨਿਏਕੋ। ਤਪਸਜਾਬਪਰਤਹਾਂ। ਤੇਹਿਕਾਨਿਪੁਰਦੇਵਪੁਤਿਹਯਾਸੇ
ਖਈਨੀ, ੪੮੧। ਤੇਵਕਏਟ। ਗਿਰਸੇਸਏਰਿਖਥਕਥਕੋ। ਪਧਿਮਿਸਨ
ਟਭਗਵੇਪਦਕੋ। ਤਪਪਰਸਥਾਬਪਰਪੁਰਿਨਾ। ਪਰਿਨਪਨਏਰਤੁ
ਕਥਿਨਾ। ੪੮੨। ਏਸਕਥਸੁਥਸਿਸਹਸੁਥਰਥਾਂ। ਤਪਕੀਨਤਹਾਂਬੁ
ਭੁਤਰਿਖਾਂ। ਸਿਰਦੇਸਨਰੇਸਚਕਾ। ਏਸਤੀ। ਮੁਨਿਦੇਸਮਹਮਤੁ। ਨਮਤੀ।
੪੮੩। ਗਿਰਿਥਜਾਟਸਜਾਬਪਨਤੁਭਏ। ਬਥਜੇਗੁਤੀਮੁਨਜਾਨਣੀ
ਈ। ੪੮੪। ਧੁਅੰਗੇਨਗਪੁਏਚਹੁਜਾਨਣੀ। ਕਥਾਏਰਕ੍ਰਾਂਤਿਹ
ਭੰਤਭਯੋ। ੪੮੫। ਸਪਕੋਪਦੋਗਿਖਿਜੇਗਬਕੀ। ਤਦਿਚਕਕੋ
ਦਰੁਮਤਲਾਂ। ਕਥਭੰਗੁਥਥਕਪਾਕਕਥੀ। ਤਿਜਿਜੇਤਿਸਿਜੇਤਿਭ
ਰਮਪਿਮਿਥੀ। ੪੮੬। ਕਥਕਾਕ੍ਰਵਾਦਸਕਾਕਥਸੋ। ਜਗਜੰਗਮਥਾ
ਵਰਸੁਥਕਸੋ। ਜਗਕਾਕਥਿਜਾਕਥਿਸਾਕਰਥਾ। ਜਿਰਕਾਭੁਰਸਥ
ਕਥਿਥਥਥ। ੪੮੭। ਸਦੇਯਾ। ਦੇਸਾਥਿਸਨੇਸਦੇਸਜੀਤਅਨੇਸਥਰੇ
ਅਵਨੇਸਸੰਘਰੇ। ਅਭੇਸਿਥਸਤੋ। ਵਲਿਪਿਮ੍ਰਪਨਸਰਥਤਗੇਰਿਹ
ਸਗੇਚੰਦ੍ਰਸੁਪੀਥਨਤਾਬਹੁਤਘਰਮਲਾਭੇਨਹੀਜਾਤਸੰਭਾਗਾਨਾਥਿ
ਹਿਨਮਪੀਨਤਏਜਮਅੰਤਕੇਨਗੇਹੀਪਾਵਸਿਧਾਗੇ। ੧॥ ੪੮੮॥ ਗਵਨ
ਕੇਮਹਿਗਵਨਕੇਮਨਕੇਨਕਕੇਚਕਤੇਨਚਕੀਗਉ। ਭੇਜਾਵਿਨੀਪਪਤਰੇ
ਰਵੇਨਹੀਸੰਗਿਸਾਬਦੀਭਿਗਪੁਨਾਥਥਕੀਕਉ। ਸਾਂਗਚਕੀਅਥਕਉਨ
ਕਿਉਕੇਸਾਚਕੋਅਥਥਿਥਦਕੀਸਉ। ਚੇਤਰੇਚੇਤਮਹਪਸਕਾਹੁਕੇ
ਸੰਗਚਕੀਨਹਕੀਉਹੀ। ੨॥ ੪੮੯॥ ਸਾਚਉਤੁਭਕੋਬਹੁਤੇਥਿਥਕਾਮਕੇਥ
ਅਨੇਕਮਾਏ। ਭਾਜਨਿਥਜਥਚਾਧਾਕੇਰੁਰੇਕੇਗਯਪਰਕੇਕਗਵਾਇ
ਥਿ। ੩॥ ੪੯੦॥ ਰਸਥਰਥਪਤਿਹਗਰੁਜਿਨਰੁਜੀਵਲੇਚਨਾਹਨਪਾਏ।
ਥਜਾਥਿਹਨਅਧੀਨਗੇਜਮਅੰਤਕੇਨਗੇਪਾਇਸਿਧਾਇਥੀ। ੩॥ ੪੯੧॥
ਰਕੋਥਸਤਪੋਰਭਗਵੇਮੁਨਤੇਸਥਪਾਵਕਥਾਚਜਕੇਗਾ। ਕਾ
ਕਥਕਾਕੀਗਤਿਮਾਇਕੁਜਗੇਸਥਕਾਨਥਕੇਗਾ। ਮੁਦਰੇ
ਭਰਾਹਮਹਮੁਨਅੰਤਮਸਨਹਮੇਧੁਰਿਕੇਗੀ। ੪॥ ੪੯੨॥ ਚਾਹੇ
ਕੋਪੀਨਭਭੇਸੁਨਹਮੁਨਪਉਨਭਭੇਕਥਾਥਿਨਾਹੀ। ਕਾਕੋਥਸ
ਤਪੋਰਭਗਵਾਇਥਾਤਨਸੰਭਗਵਾਨਪੈਹੀ। ਥੋਦਪੁਰਾਨਪ੍ਰਮਾਕੇ
ਦੇਖਤੇਸਥਹਿਥਿਸਿਕਾਥਸਥੈਹੀ। ਜਾਗਅਨੰਗਨਿਨੰਗਕਹਾਵਤਸਾਂਸ
ਕੋਗਿਜਾਟਉਨਜੈਹੀ। ੫॥ ੪੯੩॥ ਕੰਚਨਕੁਟਿਗਿਰੇਥਿਕੁਕਾਹੇਨਸਾਤ

ਉਸਗਗਕੇਉਨਸੁਕਾਨਾ ਪਸਰਮਤਾਉਦਿਕੁਹੇਗਗਬਾਉ
 ਬਰੀਮਨਮਨੀਅੰਤਬਮਤਤਪਿਓਵਕਹੇਨਚੰਦਸਮਾਨਰਿਨ
 ਸਪ੍ਰਮਨੀਉ॥ਕਿਉਤਮਰੰਦੰਤਬੀਨਪਰਾਮੁਨਿਗਜਨਿਪਤਨੀ
 ਉਜਗਨਾਨੀਉ॥੬॥੪੨॥ਅੰਤਪਸਰਮਨਰਦਸਰਦਾਬਿਅ
 ਸੇਤਿਆਂਦੇਜੀਤੇਮੁਨਤਾਏ॥ਗਾਓਵਆਦਿਅਮੰਤਮੁਨੀਸਰ
 ਬ੍ਰਮਹੇਤਨਾਨਾਤਗਾਏ॥ਗਸਤਪਥਸਤਬਮਿਸਾਟਿਤਮ
 ਦਿਨਾਨਪੇਜਕੋਰਿਦੇਸਨਿਪਏ॥ਮੰਤਚਯਾਏਬਨਾਏਮ
 ਮਤੇਓਲੀਥੇਪਰਠਨਾਏ॥੪੩॥ਬ੍ਰਮਨਿਰੰਪਠੇਰਮੁਨ
 ਸਕੀਜਾਤਜੀਤਿਕੇਸੰਗੀਮਯੋਜਮਬਨਾਪੁੰਨਿਕਥਾਮੁਨ
 ਨੰਦਨਕੀਕਾਰੇਕੇਮੁਖਸੰਕਥਸਿਅਮਬਖਾਨੀਪੁਰਨਕਿਆ
 ਇਉਇਉਤਬਾਨੀਏਸੀਜਗਨਖਤਦੇਸਤਵਾਨੀ॥੪੪॥
 ੪੪॥ਏਤੀਸੀਬਾਰਤਨਟਕੋਕਥੇਤਮਹਾਤਮੇਰਦਮ
 ਵਤਰਪ੍ਰਥਪਸਮਾਪਤਮੁਤੰਤਵੇਤਗੁਰਚਏਬੀਸਸਮਾਂਤ
 ਮਸਤਮੁਤਮਸਤ॥੪੫॥ਵਾਗੁਰਨਾਥਪਸਰਤੁਲਚਕਾ

5
17
18





ਤੁਹੀ ਖੜ

ਗਪਰ ਤੁਹੀ ਘਰ ਵਗੀ। ਤੁਹੀ ਤੀਸਰਾ ਵਰਕਾ ਤੀਕਟਾ
 ਗਾਹਲਈ ਜੁਨਖੀ ਪਗਰ ਬੀਤੁ ਹੀ। ਨਿਹੰਗ ਜਹਾਂ ਅ
 ਧਰ ਚੀਵੀ ਹੈ। ਤੁਹੀ ਜੇਗਮਾ ਤੁਹੀ ਬਾਕਬਾਨੀ।
 ਤੁਹੀ ਆਪੁ ਪਤੁਹੀ ਸੀਰਵਨੀ। ਤੁਹੀ ਬਿਸਨ ਤੁਹੀ
 ਮਤੁਹੀ ਰੁਮੈ। ਤੁਹੀ ਬਿਸਮਾਤ ਸਦਾ ਜੈ ਬਿਸਮਾਤ।
 ਤੁਹੀ ਦੇਵਤੁ ਜੈ ਤੈਜੁ ਛਪਾਏ। ਤੁਹੀ ਤਰਕਾ ਹਿੰਦੁ ਜਗ
 ਮੈ ਬਨਾਏ। ਤੁਹੀ ਪਥੈ ਅਵਤਰੀ ਸਿਸਟਿਮਾ ਹੀ। ਤੁ

ਹੀ ਥਾ ਕਰਤੇ ਬ੍ਰਹਮ ਬਾਹਿਰਾ ਹੀ ॥ ੩ ॥ ਤੁੰ ਥਿ
 ਕੁੰਤੁ ਪਤੁ ਹੀ ਚਾਨੈ ਨਾ ॥ ਤੁੰ ਹੀ ਪੰਥ ਲਾ ॥ ਹੀ
 ਕੁੰਥੈ ਨਾ ॥ ਤੁੰ ਮੀ ਬੰਨ੍ਹ ਤੇ ਬੈਰ ਚਰੰ ਉਚੇਗਾ ॥ ਮੀ
 ਸੁੰਭੈ ਨਾ ॥ ਸੁੰਭ ਦਾ ਨਾ ਸੰਘ ॥ ੪ ॥ ਜਗੇ ਜਗਤ ਸੰਘ ਨੇ
 ਪਭਾ ॥ ਬਧੇ ਛੰਡਿ ਬਾਨ ਕਰੀ ਬਾਹੁ ਛੰਡੀ ॥ ਤੁੰ
 ਗੰਧਿ ਪੁਰੈ ਕੈ ਹਿਰਾਨ ਛੰਡੀ ॥ ਤੁੰ ਮੀ ਰੁਕੁ ॥ ਭੁਮਿ
 ਕੇ ਭਾਗ ਪਾਏ ॥ ੫ ॥ ਤੁੰ ਮੀ ਰਾਮ ਪੁਰੈ ਕੈ ਹੀ ਲਾਪ ਪਾਏ
 ਤੁੰ ਮੀ ਕ੍ਰਿਸਨ ਪੁਰੈ ਕੈ ਸਕੇ ਸੀਖ ਪਾਏ ॥ ਤੁੰ ਹੀ ਜਾਣ ਪਾ
 ਕਾ ਠਿਕਾ ਕੈ ਬਖਾਨੀ ॥ ਤੁੰ ਹੀ ਚੰਦ੍ਰ ਚੰਦ੍ਰ ॥ ਜਪ
 ਨੀ ॥ ੬ ॥ ਤੁੰ ਹੀ ਕਲਕੀ ਗਤਿ ਪੁਰੈ ਕੈ ਬਾ ॥ ਤੁੰ ਹੀ ਅ
 ਰਿਉ ਪਵੈ ਤੁੰ ਹੀ ਅੰਤ ਸੰਗ ॥ ਤੁੰ ਹੀ ਜਪ ॥ ਸੀ ਕੈ
 ਬਖਾਨੀ ॥ ਤੁੰ ਹੀ ਚੰਦ੍ਰ ਚੰਦ੍ਰ ਲੋਕ ਕੀ ਅਪੁਰੀ ॥ ਤੁੰ
 ਮੈਲੇ ਸੁਭਾ ਅਤਿ ਉਗ੍ਰ ਬਖਾਨੀ ॥ ਤੁੰ ਮੈ
 ਸਥਾਨੀ ਪਛਾਨੀ ॥ ਤੁੰ ਮੀ ਸੇਸ ਕੀ ਅਪੁਰੀ ॥ ਬ
 ਨਾਈ ॥ ਤੁੰ ਹੀ ਕੇਸਰੀ ਬਾਹਨੀ ਕੈ ਕਾਈ ॥ ਤੁੰ ਤੇ ਸਰ
 ਕੁਟਿਕ ਕੈ ਸੁਰ ਘੋ ॥ ਤੁੰ ਹੀ ਚੰਦ੍ਰ ਅੰਮ੍ਰਿਤ ਦਾਨੀ ॥ ਬਖਾ
 ਘੋ ॥ ਤੁੰ ਹੀ ਰਕਤ ਬੀਜ ਸੰਜੁ ਪਕੀਨੀ ॥ ਤੁੰ ਮੀ ਰਾਖ
 ਗੀਖ ਦੇਵੇ ਸੁਲੀਨੇ ॥ ਤੁੰ ਮੀ ਮਹਿਖਰੋ ਬੰਡੇ ਕੈ ਪ
 ਘਾਘੇ ॥ ਤੁੰ ਪ੍ਰਮੁਖ ਜੁਲਾਫ ਕੀ ਸੰਜਾਘੇ ॥ ਤੁੰ ਮੀ ਕੈ
 ਚਬਕੁ ਤਪਨੇ ਤੇ ਉਚਾਘੇ ॥ ੭ ॥ ਤੁੰ ਮੀ ਭਾਗਤ ਕੈ
 ਵੇਰੇ ਬਜਾਘੇ ॥ ਤੁੰ ਹੀ ਕਾਕੁ ਕੈ ਹਸੀ ਜੁਪੁ ਪਾਘੇ ॥ ਤੁੰ

ਤੁੰ ਹੀ ਲਾਗੁ ਮਰਦਾਨਾ
 ਤੁੰ ਹੀ ਲਾਗੁ ਮਰਦਾਨਾ

ਹੀਅਸੁਅਸੁਥਮੈਅਸਤਧਗੇਅਜੈਜੈਕਿਤੇ
 ਕੇਸੁਤੋਪਛੇ॥੧੧॥ਜਖੰਤੀਤੁਹੀਮੰਗਲਾਪੁਕ
 ਲੀ॥ਕਪਾਲਨਿਤੁਹੀਹੈਤੁਹੀਕੜਕਾਲੀ॥ਤੁਗਤੁ
 ਛਿਮੰਤੁਸਿਵਗੁਪਤੰਗਤੁਪਤੀਸੁਹਨਮਸਕਰੰ
 ਗੇ॥੧੨॥ਤੁਹੀਪ੍ਰਤਸੰਧਿਆਅਰੁਨਥਸਤਧਗੇਤੁਮੰ
 ਧਿਆਨਮੈਸੁਕਲਅੰਬਰਸੁਧਗੇਤੁਹੀਪੀਤਥਨੰ
 ਸਿੰਕਲਧਰਿਯੋ॥ਸਭੈਸਪੁਅਨਕੇਮਹਮਹਟਾ
 ਰਿਯੋ॥੧੩॥ਤੁਹੀਅਪਕੋਰਕਤਰੰਤਕਰੈਹੈ॥ਤੁਹੀ
 ਬਿੰਪਚਿਤਨਹੁਕੋਚਥੈਹੈ॥ਤੁਹੀਨੰਦਕੇਧਾਮਮੈਅੰ
 ਤੰਗੀ॥ਤੁਸਕੰਭਰੀਸਕਸੋਤਨਭੰਗੀ॥੧੪॥ਤੁਥੈ
 ਧਤੁਹੀਮੰਛਕੇਰੁਪਕੈਹੈ॥ਤੁਹੀਕੰਛੁਰੈਕੈਸੁਮੁੰਦ
 ਰਿਮਥੈਹੈ॥ਤੁਹੀਅਪੁਰਿਜਗਮਕੇਰੁਪਧਰਿਹੈ॥ਨਿ
 ਛਤੰਪ੍ਰਥੀਥਾਇਕੀਸਕਰਿਹੈ॥੧੫॥ਤੁਹੀਅਪੁਕੰਨਿ
 ਹਕਲੀਕੀਥਨੈਹੈ॥ਸਭੈਹੀਮਲੇਛਨਕੰਨਸਕੈਹੈ॥
 ਮਖਾਜਾਨਿਚੋਰੰਮਖਾਮੋਹਿਕੀਜੈ॥ਚੋਰੰਚਿਤਮੈਜੋਵ
 ਯੋਮੋਹਿਕੀਜੈ॥੧੬॥ਸਵੰਖਾ॥ਮੁੰਡਕੀਮਾਲਰਿਸਾਨ
 ਕੇਅੰਬਰਥਾਮਕਰਿਯੋਗਲਮੈਅਸਿਭੰਗੇ॥ਲੇਚਨ
 ਲਾਲਕਰਲਦਿਪੈਰੋਭੁਭਲਾਬਿਗਜਤਹੈਅਨਿਖਾ
 ਗੇ॥ਛੁਟੈਰੈਬਲਮਹਾਬਿਕਰਲਾਬਿਸਾਲਸੰਸਾਰ
 ਪਤਿਭੁਜਿਯੋਗੀ॥ਛਤਤਜਲਲਏਕਗਥਿਲਸੁਕ
 ਲਸਦਪੁੰਤਿਪਾਛਤਿਹੈ॥੧੭॥ਭਨਸੇਤੰਭਯਾਨ

Digitized by Panjab Digital Library | www.panjabdigilib.org

ਪਧੇਰਨ ਸਿੰਘ ਗਜੀ ਲੋ॥ ੨੨॥ ਬਾਜਤ ਭੰਕ ਅਤੰਕ ਸ
 ਮੈਲਾ ਖਿਰਾਨ ਵਖੀਰ ਬਡੇ ਗਾਥੀ ਲੋ॥ ਛੁਟਤ ਬਾਨਕ
 ਮਾਨ ਕੇਤ ਨ ਕੈਨਭ ਏਤਿ ਨ ਕੇਤ ਨ ਛੀ ਲੋ॥ ਤੇਜਾ ਮਤ
 ਚਿਤੈ ਰੀਪ ਕੈ ਰਦੈ ਛਿਤ ਪੈ ਚਟਕੇ ਰਟਕੀ ਲੋ॥ ਸਿੰਘ
 ਰੇਗਨ ਜਿਵ ਲੋਚਨੇ ਸੁਭੇਗਨੀ ਸਿੰਘ ਗਜੀ ਲੋ॥ ੨੩॥
 ਜੰਗਾ ਗੈਰਨ ਗਸਮੈ ਅਰਿਪ ਗਕੇ ਭਟਕੇ ਟਿਰੁ ਸੀਲੋ
 ਉਡਨ ਮੁੰਡ ਬਿਥਾ ਰਿਘ ਨੇ ਹਿਕੋ ਪਹਿਰਾ ਵਤ ਹਰਛ
 ਥੀ ਲੋ॥ ਪਾਵਤ ਹੈ ਜਿਤ ਹੀ ਤਿਤ ਹੀ ਅਰਿਭਾ ਜਿਚ ਲੋ
 ਕਿਤ ਹੀ ਕਹਿ ਹੀ ਲੋ॥ ਸੁਭੇਗਨ ਜਿਵ ਲੋਚਨੇ ਸੁਭ
 ਰੇਗਨ ਸਿੰਘ ਗਜੀ ਲੋ॥ ੨੪॥ ਸੁੰਭ ਨਿਸੁੰਭ ਤੋਂ ਅਰਿਕੁ ਸੁ
 ਰਸ ਭੈਉ ਮੈਡੇ ਕਹਿਕੋ ਪਾਖੰਡਾ॥ ਕੋਚ ਕ੍ਰਿਪਾਨਕ ਮਾਨ
 ਬਾਨਕ ਸੇਕਰੇ ਪਛੀ ਅਰੁ ਖੰਡਾ॥ ਖੰਡ ਭਏ ਜੁ ਅਖੰਡ
 ਲਤੇ ਨ ਜਿਨੀ ਤਿਛਿਓ ਬਸੁ ਪਾਨ ਵਖੰਡਾ॥ ਤੇਜੁ ਰੋਕੇ ਪ
 ਗਿਰੇ ਬਿਨੁ ਭਿਪ ਕ੍ਰਿਪਾਨ ਕੇ ਕੀਨੇ ਕਈ ਕਟਿ ਖੰਡਾ॥ ੨੫॥
 ੨੬॥ ਜਬ ਹੀ ਕਰਕਾ ਲਿਕ੍ਰਿਪਾਨ ਗਈ॥ ਨਹਿ ਮੈ ਤੋਂ
 ਪੁਭਾ ਤਿਹੰ ਜਾਤ ਕਹੀ॥ ਤਿਹ ਤੋਂ ਜੁ ਲਖੇ ਭਟਕੇ ਭਟਕੇ॥
 ਮਨੀ ਸੁਰਚ ਛਿਯੋ ਉਡ ਸੇਸਟੇ॥ ੨੬॥ ਕੁਪਿਕ ਲਕ੍ਰਿ
 ਪਾਨਕ ਗਹਿਕੈ॥ ਰਲਾਵੈ ਤੁੰਬੀ ਚਪੀ ਕਹਿਕੈ॥ ਘ
 ਰਿਕਾਇਕ ਬੀਚ ਸੋਭੈ ਹਨਿ ਹੀ॥ ਚੁਮਤੋਂ ਨਹਿ ਏਕ ਬਲੀ
 ਗਨਿ ਹੀ॥ ੨੭॥ ਸਵੈ ਆਮੈ ਰਲਤੁ ਗੀ ਮੁੰਦ ਗਮੁ ਚੰਗਨ
 ਕੀ ਪੁਨਿ ਕੈਲ ਲਕਾਰਿ ਪਗੇ॥ ਅਹੁ ਮਾਨ ਭਗੇ ਮਿਲਾ ਅਨਿ

ਲਹਿਕੈ

ਅਹੇਨਗੁਮਾਨਕੋਛਾਡਿਕੈਪੈਗੁਏ॥ਤਿਨਕੇਜਮਜ
ਰਿਪਪ੍ਰਾਨਹੇਨਮੁਹਤਬਲੈਇਹੰਭੀਤਿਅਗਾਜਸ
ਕੈਕਹਿਕੈਨਚਲੈਡਹਿਕੈਮਹਿਕੈਭਵਸਿਪੁਤਗੇ॥੨੦॥
ਜੇਨਮਿਦੇਬਿਕਟੇਭਟਕਾਹੁਸੰਬਾਸਵਸੰਕਬਹੁ
ਨਪਛੇਲੇ॥ਤੇਗਗੇਜਬਹੀਗਨਮੈਗਨਭਾਜਿਚਲੈ
ਬਿਨੁਆਪੁਅਕੇਲੇ॥ਤੇਕਾਪਿਕਾਇਕਟੇਫਟਦੈਕੇ
ਰਲੀਬਨਜਿਯੰਪਗਨੀਪਗਮੇਲੇ॥ਸੋਨਗੀਨਭਏ
ਪਟਮਾਨਹੁਫਗਸਮੈਸਭਚਾਹਿਖੇਲੇ॥੨੧॥੨੨॥
ਗਾਚੜੀਚੰਡਿਕਾਚੰਡੂਤਪਤਤਾਬਸੇਨੈਨਾਮੈ
ਤਭਈਮਰਭਏਬਕਤਅਟਪਟੇਬੈਨ॥੨੩॥ਸ
ਵੰਡਾਸਸਭਸੁਤਨਕੋਹਨਿਹੰਛਿਨਮੈਸੁਕਹਿਯੋਬ
ਚੰਕੇਪਕਿਯੰਮਨਮੈ॥ਤਹਵਹਿਸੰਭਾਹਿਮਾਬਲਧ
ਹਿਪਵਇਕੈਸਿਘਪਸੀਗਨਮੈ॥ਜਗਮਾਤਕੇਅਖੁ
ਧੁਰਥਨਮੈਚਮਕੈਅਸੈਦੈਤਨਕੇਗਨਮੈ॥ਲਪਕੈ
ਫਪਕੈਬੜਵਨਲਕੀਚਮਕੈਮਨੈਬਾਹਿਪਕੇਬਨ
ਮੈ॥੨੪॥ਕੋਪਅਖੰਡਕੈਚੰਡੀਪੂਚੰਡੀਮਾਨਤੋਕ
ਛਿਕਪਾਨਗੰਧੀ॥ਰਲਦੇਵਅੰਦੈਤਨਕੀਪ੍ਰਿਤਾ
ਲਾਖਿਤੇਗਛਟਾਛਾਬਿਗੀਫਿਗੀ॥ਸਿਹਚਿਛੁਕੇਇ
ਹੰਭੀਤਿਪਗੀਨਹਿਮੈਤੋਪ੍ਰਭਾਤਿਹੰਭੀਤਕੀ॥ਹਿਪੁਮ
ਹਿਕੈਛਹਿਪਹਸੇਬੈਗੀਪਤਗਲਗੈਤਹਵਹਿਬਹੀ
੨੫॥੨੬॥ਤੁਪਕਤਬਰਬਰਛੀਬਿਸਿਖਅਸਿਖ

ਨੇਕਣਮਕੰਗਿ॥ ਧੁਜਾਪਤਾਕਾਛਹੈਭੰਨਨਹੋਗੰਗਿ॥
 ੩੩॥ ਗਨਮਾਹੁਬਜੈਘਨੇਗੁਮਾਨਗੀਧਮੰਡਗਿ॥ ਚ
 ਟਪਟੈਜੈਧਾਥਿਕਟਝਟਧਟਕਟਿਕਟਿਜੰਗਿ॥ ੩੪॥
 ਅਨਿਕਤੁਮਭੇਗੀਪਛੋਗੇਮੁਖਅਨਿਕੀਮੁਦੰਗਾਸੰਖਥੇ
 ਨੁਬੀਨਾਬਜੀਮੁਲੀਮੁਗੁਮੁਚੰਗਾ॥ ੩੫॥ ਨਾਰਨਫੀ
 ਗੰਕਾਨੇਰਦੰਰਭਬਜੇਅਨੇਕਾਸੁਨਿਮਾਹੁਕਤਗਭਿਰ
 ਨਤਜਿਫਿਰਿਯੋਨਏਕਾ॥ ੩੬॥ ਕਿਚਪਿਚਾਇੰਜੈਧਮੰ
 ਡਹਿਲਗਹਿਸਨੰਮੁਖਆਨਾ॥ ਧੁਕਿਧੁਕਿਪਰੈਕਬੰਧੁ
 ਅਸੁਰਪੁਰਕਰੈਪਯਾਨਾ॥ ੩੭॥ ਗਨਫਿਕਤਜੰਥੁਕਫਿਰ
 ਹਿਅੰਮਿਖਅਚਵਤਪ੍ਰਤਾਗੀਧਮਾਸੁਲੈਲੈਉਡੰਗਿ
 ਸੁਭਟਨਛਡਹਿਪੇਤਾ॥ ੩੮॥ ਮਦੰਗਾ॥ ਨਿਸੁਨਿਨਦਤ
 ਤੰਡਤੰਡਮਰਦੈਦੈਰਮਾਮਨਕੈਨਿਜਿਕੰਨੋ॥ ਭੁਰਦਈਤ
 ਨੇਰਲਦਹੁਨਦੀਹੁਤੇਕਹਿਏਕਨਜੰਨੋ॥ ਜੀਤਿਫਿਰੇਨ
 ਵਖੰਡਨਕੈਨਹਿਬਸਵੇਸੰਕਬਹੁਡਰਪਨੋ॥ ਤੇਤੁਮ
 ਸੈਲਗਿਕੈਮਹਿਕੈਰਟਅੰਤਕੈਅੰਤਕੇਧਾਮਿਸਿਧਨੋ॥
 ੩੯॥ ਦੰਗਾ॥ ਗਨਡਕਿਨੰਡਹਕਤਫਿਰਤਕਹਕਤਫਿ
 ਰਤਮੰਸਨਾ॥ ਬਿਨਸੀਸਨੰਡੇਲਤਸੁਭਟਗਹਿਗਹਿ
 ਕਗਨਕ੍ਰਿਪਨਾ॥ ੪੦॥ ਅਸਿਅਨੇਕਕਾਡੇਕਗਨਲਗਹਿ
 ਸੁਭਟਸਮੁਹਾਇ॥ ਲਗਿਗਿਰਿਮਹਿਭੁਪਗਪਰੈਬੈਬੰਗ
 ਨਿਜਾਇ॥ ੪੧॥ ਅਨਤਰਿਅਜਿਯੰਸਿਧੁਕੰਚਤਤਰ
 ਨਕਹਿਜਾਉ॥ ਚਿਨ੍ਹਨੇਕਕੈਸੇਤੈਲਏਤਿਹੋਨੰਉ॥ ੪੨॥

ਮੁਕਉ ਚੈ ਸਾਸਤ੍ਰ ਬਟਿ ਪਿੰਗਗਿਰਨੁ ਚਤਿਜਾਇ ॥
 ਧਲਖੈ ਬਧੋ ਸੁਨੈ ਜੰਤੁ ਮਕਰੈ ਸਹਾਇ ॥੪੩॥ ਅਰ
 ਘਗਭੁਨਿ ਪਤਿ ਯਨ ਕੇ ਭੇਦ ਨ ਪਯੋਜਾਇ ॥ ਤਉ
 ਤਿਹ ਗੀਕ੍ਰਿਪ ਤੈ ਕਛੁ ਕਛੁ ਕਹੈ ਬਨਾਇ ॥੪੪॥ ਪ੍ਰਥ
 ਮ ਮਾਨਿਤੁ ਮਕੈ ਕਹੈ ਜਥਾ ਬੁਧਿ ਬਲੁ ਹੋਇ ॥ ਘਟਿ
 ਕ ਬਿਤਾਂ ਲਾਖਿ ਕੈ ਕਥਾ ਹਿੰ ਸਨ ਕਰਿ ਮਹੁ ਕੇਇ ॥੪੫॥
 ਪ੍ਰਥਮ ਘਾਇ ਸ੍ਰੀ ਭਗੀਤੀ ਬਰਨੈ ਤਿਯਾ ਪ੍ਰਸੰਗਾ ਮੇਘ
 ਟਮੈ ਤੁ ਮੁਹੈ ਨਦੀ ਉਪਜੁ ਬਕਤੰਗਾ ॥੪੬॥ ਸਵੈ
 ਮੇਰੁ ਕਿਯੈ ਤਿਯੈ ਮੁਹਿ ਜਾਹਿ ਗੀ ਬਨਵ ਜਨਤੁ
 ਸਕਤੈ ਸੀ ॥ ਭੁਲਛ ਮੇਰਾ ਮਹੀ ਪ੍ਰਭੁ ਆਪੁ ਨ ਭੁਲਨਾ
 ਰਕੁੰ ਕੁੰ ਮੇਰਾ ॥ ਸੇਵ ਕਰੈ ਤੁ ਮਹੀ ਤਿਨ ਕੇ ਛਿਨ ਮੈਧਨ
 ਲਗਤ ਧਾਮ ਭਰੈ ਸੀ ॥ ਯਾ ਕਲਿ ਮੈ ਸਭ ਕਾ ਲਿਖਿ ਪਾ
 ਨ ਕੀਤਾ ਗੀਰੁ ਜਾਨੈ ਭਗੀਭਰੋ ਸੇ ॥੪੭॥ ਖਡਿ ਅਖੰਡ
 ਖੰਡ ਕੈ ਚੰਡਿ ਸੁਮੰਡ ਹੋ ਛਿਤ ਮੰਡਲਾ ਮਹੀ ॥ ਵੰਡਿ
 ਵੰਡ ਨ ਕੈ ਭੁਜ ਵੰਡ ਨ ਭਗੀਘ ਮੰਡ ਕਿਯੈ ਬਲ ਬਹੀ
 ॥ ਬਾਪਿ ਅਖੰਡ ਲਕੈ ਸੁਗੰਡ ਲਨਾਵ ॥ ਸੁਨਿਯੋ
 ਬ੍ਰਹਮੰਡ ਮਹੀ ॥ ਭੁਰੁਕ ਵੰਡੋ ਰਨ ਮੰਡਲ ਤੇ ਸਮ
 ਸੁਰੋ ਕਉ ਕਹੂੰ ਨਹੀ ॥੪੮॥ ੧ ॥ ੨ ॥ ੩ ॥ ੪ ॥ ੫ ॥
 ਨੇਚ ਗੀਰਾ ਰੁਪ੍ਰਸਾਸਾ ਮਾਪਤ ਮਸ ॥ ਸੁਭ ਮੰਡਲ
 ਅਛਾ ॥ ੨ ॥ ੩ ॥ ੪ ॥ ੫ ॥ ੬ ॥ ੭ ॥ ੮ ॥ ੯ ॥
 ਨਗਰੀ ਬਿਖੈ ਚਿਤ੍ਰ ਸਿਧਾਨਿ ਪਏ ਕਾਤ ਕੇ ਗ੍ਰਿਹ ਸੰਪ

ਤਪੰਨੀਰਥਗਜਾਥਾਜਾਨੇਕ ਤੋਕੁਪਅਨੁਪ
 ਅਤਿਜੋਥਾਧਿਧਿਯੋਸੁਧਾਗਿਸੁਗੀਆਸੁਗੀਕਿਨ੍ਨੀ
 ਗੰਢੇਸਤਪੁਰਨਾਇ ਏਕਅਪਸਰਾਇਤ੍ਰਕੇਜਾਤਿ
 ਸੰਗਾਥਾਥਾਇ॥ ਨਿਰਧਿਗਇਅਟਕਤਭਈਕੰਜਭਟ
 ਰਕੇਭਾਇ ॥ ਗੰਧਾਪਸਰਾਗੀਵਿਗੁਪਲ
 ਧਿਗਾਇਕੋਪਥੀਦੁਤਿਕਛਲਕਮਿਲਨਉਪਾਇਕ
 ਥਿਨੁਪ੍ਰੀਤਮਕੇਮਿਲੇਹਲਹਲਪੀਵਿਧੀਧੀਮਾਧਿ
 ਫਗੀਮਧਿਧੀਧੀਨਜੀਵਿਧੀ ਤਹਿਤੁਤਿਕ
 ਗਾਇਸੰਭੇਰਕਹਿਧੀਸਮੁਥਾਇ॥ ਬਗੀਗਾਇਸੁਖਪਾਇਮ
 ਨਦੁਰਭਿਛੋਲਥਾਇ ਏਕਪੁੰਤ੍ਰਤਤੋਭਕੇਅ
 ਮਿਤੁਪੁਕੀਖਾਨਿ॥ ਮਹਾਰੂਹੁਗੀਸਕਰੇਕਮਰੇਵਪਹਿ
 ਥਾਨਿ ਬਹੁਤਥਾਗਿਸੰਗਅਪਸਰਾਥਪਤਿਮਾ
 ਨੇਭਗਾ॥ ਬਹੁਗੀਅਪਸਰਾਇਤ੍ਰਕੇਜਾਤਭਈਉਭੰਲੇਗ
 ਤਿਹੰਥਿਨੁਕੁਪਤਿਦੁਖਿਤੁਧੇਮੰਤ੍ਰੀਏਬੁਲਾਇ
 ਚਿਤ੍ਰਚਿਤ੍ਰਤੋਕੰਤੁਹਿਤਰੇਸਨਰਯੋਪਥਾਇ ਥੇਜ
 ਭੰਡਛਨਥਕੇਲਹੀਕੰਨਿਕਏਕਾਰੁਪਸਕਲਾਸਮਅ
 ਪਸਰਾਤਤੋਗੁਨਥਿਸੇਖ ਸੁਨਤਥਚਨ
 ਨੇਪਸੈਨਬੁਲਾਯੋਭਾਂਤਿਭਾਂਤਿਸੰਰਥੁਲੁਟਯੋਸਾ
 ਜੇਸਸਤ੍ਰੇਕੰਚਤਨਧੋਸਾਸਰਥਛਛਥੀਸਧਥੇ ਭੇ
 ਵਸੁਨਤਉਨੁਰਲਯੋਜੇਯੋਭਾਂਤਿਭਾਂਤਿਸੈਨਨਿਹੰ
 ਯੋਯੋਗਨਛੰਤਿਨਕੰਥਾਇਸੁਦੀਨੋਅਧਨੁਧਯੋਤ

ਮੰਡੇ

ਮਨਕੀਨੋਂ . . . ਭਾਤਿਭਾਤਿਮੁਥੁਬਜੇਸੁਰ
ਗਨਅਇਆਮਿਤਬਨਬਰਛਭਏਗਤਪਦਨ
ਉਗਝਾਇ . . . ਚੰਧੇਬਾਛਵਗੀਮਰ
ਬੀਰਬਾਂਕੋਕਛੈਕਛਨੀਤੋਂਸਭੈਹੀਨਿਸੰਕੋਧਏ
ਸਮੁਹੇਵੈਹਠੀਜੁਪਵੇਗਾਹਟੈਨਹੀਲੇਕੁੰਐ
ਠਿਯੇ . . . ਹਨਿਵਤਸਿਧਅਗੇਕਿਯੋ
ਮਿਤਸੈਨਰੈਸਥਾਚਿਤ੍ਰਸਿਧਪਛੇਗਹਿਯੋਗਹੇਬ
ਗਛਿਆਰਥ . . . ਹੰਕਿਹਜਗਹਿਮਾਲੁ
ਸੋਹਲਕਹੰਨਿਕੈਹਰਵਗਨੁਕੋਹਿਮਤਿਚਾਂਧਿ
ਰੋਲਹਿਲੋਕਰਲੈਹਥਿਆਹਰਕਹਿਛੁਕੋਹਾਹਿਛੁ
ਠਿਯੋਗਿਹੇਮਹਲਾਚਲਹੇਹਤਲੋਗਹੀਹਜਕੇ
ਹਾਹੀਗਿਹੇਬਿਨੁਹੇਗੇਅਹਿਥਲਗੇਅਹਿਥੰਮੀ
ਹਨੁਕੇ . . . ਠਾਢੇਜਹਾਸਰਾਬਡੇਕੁਪਿਕੋਚਕ੍ਰਿਪ
ਨਕਸੇਪਰਨੇਟੇਆਨਿਪਹੇਹਠਿਠਨਿਤਹੀਸਿਰਾ
ਨਤੇਟਿਬੰਗਨਿਭੇਟੋਭਾਗੀਭਿਰਨਮੈਤਬਣੋਜਬ
ਲੋਨਹਿਸਾਕੀਧਾਲਪੇਟੋਸਤ੍ਰਕੀਸੈਨਤਗਨਿਤੁ
ਇਹੁਤਮੈਤ੍ਰਗਤਰੇਖਤਿਰੇਟੇ . . . ਮਾਭੇ
ਭਛਾਇਕੋਲਈਸੁਤਾਤਿਹੰਜੀਤੀਘਗੀਸ
ਖਪਾਇਮਨਮਾਨਿਸਾਸਤ੍ਰਕੀਗਤਿ ਚਿਛਮੇ
ਜਾਂਕੀਹਿਤੁਚਿਤ੍ਰਮਤੀਤਿਹੰਨਾਮਾਹਨਿਵਤਸਿਧ
ਹਿਸੋਹੈਚਿਤਵਤਅਠੰਜਾਸ ਪੜਨਹੇਤੁ

ਕ੍ਰਿਪਤਿ ਸੋਧਿ ਰਿਜਗਿ ਮੰਗਿ ਏਕਮਾਸਤਾ ਸੋ
 ਕਹਿਓ ਰਿਜਬਰ ਬੋਲਿਓ ਨਹਿ ॥ ੨੦ ॥ ਗਜੈ
 ਨਿਜ ਸੁਰਨਿਕਟ ਬੁਲਾਯੋ ॥ ਰਿਜਬਰਤਾ ਹਿ ਸੰਗਲੈ
 ਅਯੋ ਪਛੈ ਪਛਿਯੋ ਗੁਨ ਚਿਤ ਪਤਿ ਕਹਿਯੋ ॥ ਸੁਨਿ
 ਸੁਅਬਰਨ ਮੋਨਿ ਹੋਹਿਯੋ ॥ ੨੧ ॥ ਗਲੈ ਤੋ ਕਰ
 ਜੈ ਕਿਆ ਅਪਨੇ ਥਾਂ ਮਪਯਾਨਾ ॥ ਸਖੀ ਸੁਤ ਸਭਾ ਢੀਜ
 ਹੁੰਦੁ ਰਖੀ ਸਮਾਨ ॥ ੨੨ ॥ ਬੋਲਤ ਸੁਤ ਮੁਖ ਤੇ ਨਹੀਐ
 ਨਿਪ ਕਹਿਯੋ ਸੁਨਾਇ ॥ ਚਿਤ ਮਤੀ ਤਿਓ ਲੈ ਗਈ ਅਪ
 ਨੇ ਸਦਨ ਲਵਾਇ ॥ ੨੩ ॥ ਚੰਚਰਤੁ ਰਚਿਤ
 ਲਯੋ ਕੋਰੋ ਕਸਕੀ ਜੀਯੋ ॥ ਕਢਿ ਕਰਿ ਜਵਾਪਨ ਲ
 ਲਾ ਕੋਰੀ ਜੀਯੋ ॥ ਜੰਤਮ ਤੋ ਕੀਨੇ ਪੀਅਹਿ ਭਿਛਾਈਯੋ
 ਹਿਤ ਰਿਨ ਘਰੀ ਕੇ ਸਖੀ ਸਹਿਤ ਬਲਿਜਾਈਯੋ ॥
 ੨੪ ॥ ਰੋਗਾ ਅਤਿ ਅਨੁਪ ਸੁੰਦਰ ਸਮਾਨ ਮੈਨ ਕੇ ਅ
 ਨਾਮੋ ਮਨ ਕੋ ਮੋਹਤ ਸਦਾ ਮਿਤਿ ਹਰੈ ਨੈਨ ॥ ੨੫ ॥
 ਬਨ ਬਧੀ ਬਿਰਹ ਕੇ ਬਲਾਇ ਲੋਗੀ ਫਿਰਹੀਲ
 ਫਿਰੁਪਤਿ ਹੋਗੀ ਭੋਗ ਕਰੇ ਮੁਹਿ ਸਾਬਤਲੀ ਬਿਧਿ ਭੁਪ
 ਚਿਕਨ ਹਿਤ ਸਾਬਿ ਚੰਗੀ ॥ ਸੋਨ ਕਰੈ ਚਖੁ ਰਗ ਚਿਤ ਬੋਕ
 ਬਇਗਿ ਮਨ ਮੈਨ ਤਵ ਗੋ ਕੋਟਿ ਭੁਪਾਇ ਰਹੀ ਕੈਰਾ
 ਕੀ ਸੋਕੈ ਸੇਧੁ ਭੀਜਤ ਭਿਯੋਨ ਅਠਿਯੋ ॥ ੨੬ ॥ ਰੋਗ
 ਚਿਤ ਚੇਟਕ ਸੋਚੁ ਭਿਯੋ ਚਮਕਿ ਚਕਿਤ ਭਿਯੋ ਅ
 ਗਾ ਚੋਰਿ ਚਤੁਰ ਚਿਤ ਲੈ ਗਯੋ ਚਪਲ ਚਖਨ ਕੇ ਸੰਗ ॥ ੨੭ ॥

ਹੇਠਿ ਪਾਤੁੰ ਹੀ ਬਸਿ ਭਈ ਗੋਰੋ ਕਵਨ ਕੀ ਓਟਾ ਮਛ
 ਗੀ ਜਿਓਂ ਤਰਫੈ ਪਗੀ ਚੁਭੇ ਚਖਨ ਕੀ ਚੋਟ
 ਵਾਕੀ ਕੀ ਨਿਪ ਸੁਤ ਮਾਨੀ ॥ ਚਿੰਤ ਮੰਗੀ ਤਬ
 ਭਈ ਖਿਸਾਨੀ ॥ ਚਿੰਤ ਸਿੰਘ ਪੈ ਜਾਇ ਪੁਕੋਗਾ ਬਰੋਟ
 ਸਟਾਇ ਪੁਤ੍ਰ ਤਿਹੋ ॥ ੨੦੨ ॥ ਛਾਹਿ ਚੀਕਰਾ
 ਪਨੇ ਮੁਖਨ ਖਘਾਇ ਲਗਾਇ ॥ ਗਾਯਕੋਂ ਰਖਤ ਕਿਓ
 ਤਨ ਕੋ ਚਿਹਨ ਦਿਖਾਇ ॥ ੨੦੩ ॥ ਚਪਈ ਬਚਨ ਸੁਨ
 ਤ ਕੁਪਿਤ ਨਿਪ ਭਯੋ ॥ ਮਾਨ ਹੋਤੁ ਸੁਤ ਹਿਲੈ ਗਯੋ
 ਮੰਤ੍ਰਿਨ ਅਨਿਰਵਸ ਮਛਯੋ ॥ ਤਿਯਾ ਚੀਤ ਨ ਕਿ
 ਨਹੁ ਪਯੋ ॥ ੨੦੪ ॥ ਤੇ ਸੁੰਦਰ ਯਾਤ੍ਰਾ ਖਾਨ ਦਿਖ
 ੨੦੫ ॥ ਚੰਦ੍ਰਾ ਮੁਖ ਦੇਖੁ ਸੁਮੰਤ੍ਰਿ ॥ ਸੁਮੰਤ੍ਰਿ
 ਮਸਤ ਸੁਮੰਤ੍ਰਿ ॥ ੨੦੬ ॥ ਅਫਜੀ ॥ ੧੦੮ ॥
 ੨੦੭ ॥ ਚੰਦ੍ਰਾ ਸਾਲ ਕੋ ਭੂਪਤ ਬਨਿ ਜੁ ਸੁਤ ਦਿਯੋ ਪ
 ਠਾਇ ਭਿਰੋ ਤ ਅਪਨੇ ਨਿਕਟ ਬਹੁੰ ਗਿਯੋ ਬੁਲ
 ਇ ॥ ੨੦੮ ॥ ਏਕ ਪੁੰਤ੍ਰਿ ਕਾ ਗੁਰ ਕੀ ਤਕੇ ਕਹੈ ਚਿਹਨਾਏ
 ਕਮੋਟਿ ਯਾ ਯਾਤਿ ਹੰ ਅੰਗ ਪਤਰਿ ਯਾ ਯਾ ॥ ੨੦੯ ॥ ਸ੍ਰੀ
 ਮ੍ਰਿਗ ਚੰਦ੍ਰ ਮਤੀ ਗੋਤ ਕੋ ਰੂਪ ਅਪਾਗਾ ਉਚੀਚ
 ਤ ਸੰਸਾਰ ਨਿਤ ਪ੍ਰਤਿਕੋਂ ਜੁ ਹਮ ॥ ੨੧੦ ॥ ਚਪਈ ਸ
 ਹਰ ਕਲਪੀ ਮਾਹਿ ਬਸਤਤਾ ॥ ਭੰਤਿ ਭੰਤਿ ਕੋ ਭੰਗ
 ਕਰੈ ਵੇ ॥ ਸ੍ਰੀ ਮ੍ਰਿਗ ਨੈਨ ਮਤੀ ਤਹੰ ਜੈ ॥ ਨਿਗੰਧ
 ਕਰੀ ਛਾਇ ਲਾਜੈ ॥ ੨੧੧ ॥ ਚਿਧ ਮੋਟਿ ਯਾ ਯਾਤਿ
 ੨੧੨ ॥

ਹੰਤੁਨਪਤਰਿਯੋਯਾਗਾਤਿਰਿਵਸਤਾਸੋਕਰੈਵੈ
 ਵੈਮੈਨਥਿਹਰ . ਹੰਤੁਨਕੇਤੁਨਿਥਾਸੇਥਿਰ
 ਧਤੁਨਿਥਾਸਿਹੋਇਆਇਹੈਗਤਿਸਭਜਗਤਕੀਜਾ
 ਨਤਹੈਸਭਕੋਇ . ਤੁਨਿਪਤਰਿਯਾਸੋਗਮੈਮੋਟੇ
 ਨਿਕਟਨਜਾਇ। ਜੈਕਬਹੁਤਾਸੋਗਮੈਮਨਭੀਤਰਪ
 ਛਤਾਇ . ਗਮਤ ਪਤਰਿਯਾਸੋਗਹੁਤੀਆਨਿਮੋ
 ਇਏਯਾਗਾਪਾਇਨਕੇਖਰਕੋਕਿਯੋਤਵਨਤੁਨਿਕੇ
 ਵਰ . ਕਹਿਯੋਪਤਰਿਏਯਾਕਹੰਜਹੁਰਿਵਰਿਯਾ
 ਹਿਛੰਧੀ। ਜਿਨਿਕੋਓਪਾਪੀਆਇਕੋਮੁਹਿਤੁਹਿਲੈਹੈ
 ਥਾਂਧਿ . ਅਤਿਗਤਿਤਾਸੋਮਾਨਿਕੋਯਾਗਪਤਰਿਯਾ
 ਹਿਟਗਿ। ਭਰਭਰਾਇਉਠਿਠਾਛਭੀਜਾਨਿਮੋਟਿਯੋਯਾ
 ਰ . ਉਠਾਥੀਗਜਭੁਪਗਗਿਯੋਲਾਖਿਯੋਮੋਇਏ
 ਯਾਗਾਯਾਕੇਤੁਰਤਬਤਾਇਐਭੇਦਹਮੈਸੁਕਮਾਹਿ
 ਅਪਿਕਤਿਹੋਗੁਪਲਾਖਿਮੋਹਿਨਗਹੀਸਭਾਗ।
 ਤਤੋਗਿਯੋਅਨੰਗਭੁਅਸਕਿਯੋਨਬੀਗਜਓਥਾ
 ਰ . ਛੁਲਿਗਯੋਪਸੁਬਤਸੁਨਿੰਜੁਸੁਭਮਾਨੇਅੰ
 ਗਾਮੋਹਿਨਿਗਖਿਛਾਥਿਥਾਲੋਕਛਿਤਪਗਗਿਯੋ
 ਅਨੰਗ

ਥੀਰੇਸਲਾਨਿਪੁਤਪਠਯੋ। ਭਈਭੋਗਠਿਰਿਪਕਰਿ

ਮਗਯੋਮੀਤੀਪ੍ਰਭੂਸੋਬਚਨਉਚੇਗਾਭੂਪਤਿਸੁ
 ਧਸ੍ਵਨਜਨੁਭਰੇ ॥੮੫॥ ਮਹੰਦਮੁਰਦ
 ਕੀਹਤੀਬਹੁਮਿਯਾਏਕਾਤਸੰਸਾਰਮਾਨਤਪੁਤੇਰਿ
 ਤੁਤੁਰਕਅਨੇਕ ॥ ਮਹੰਦਮੁਰਦਕੀਧੁਰ
 ਕੀਤਿਯਕੇਨਮਾਕੋਪਸਮੈਨਿਜੁਨਹਕੋਧੁਰਕਤ
 ਆਠਜਾਮ ਏਕਚਛੁਤਕੋਰਹੈਬਿਰਧਅਪੁ
 ਤਿਯਜੁਨਾਸੋਯਾਪਰਗੀਤਨਹੀਯਕੇਵਮਹਿ
 ਪ੍ਰਾਨ ਕਾਜਕਵਨਹੁਕੇਨਿਮਿਤਿਗਯੋਧਮੋਕ
 ਧਾਇਤਹੁਨਪੁਰਖਸੰਤਹੁਨਤਹੁਨਹੁਤੀਲਪ
 ਟਾਇ ਮਹੰਦਮੁਰਦਸੁਨਿਯੋਲਿਯੋਗੋਸੰ
 ਲਾਇਆਤਿਬਚਿਤ੍ਰਬਤੈਕਹੀਹਿਰੈਰਖਉ
 ਪਜਾਇ ਕਾਨਵਉਗਹਿਕੈਗੋਚੁਮਿਏਕਦਿ
 ਗਲੀਨਾਇਹੰਛਲਸੋਛਲਿਕੈਜਤਹਿਯਾਗਿ
 ਦਾਕਰਿਦੀਨ ਸ੍ਵਨਨਕਛਖਰਕੋਸੁਨੈਇਕਰ
 ਖੁਸਕੈਨਹੇਗਿਪਰਸਰਮੋਗੋਚੈਲਹੈਨਭੇਵਅ
 ਧੋਰ ਹੇਗਿਪਤਵਬਸਿਤਈਸੰਤਨਬਚਿਯੋ
 ਅਨੰਗਾਚੁੰਮਨੇਤਤਤੋਲਿਯੋਅਤਿਹਿਤਚਿਤਕੇ
 ਸੰਗ ॥ ਮਹੰਦਮੁਰਦਇਹੰਬਤਸੁਨਿਯੋਲਿਯੋਗੋਸੰ
 ਮਹਿਯਾਧਿਕਪ੍ਰੀਤਿਤਸੋਕਰੋਭੇਰਪਛਾਨਿਯੋਨ
 ਰਿ

ਸੁਪੁਪੁ . ਸੁਗੀਆਸੁਗੀਕਿਨ੍ਹੀਗੰਧਬੀਕਿਨ੍ਹੀ
 ਹਿ। ਹਿੰਦੁਨੀਤੁਕਨੀਸਭੇਹੇਗਿਪੁਬਲਿਜਾਹਿ
 . . . ਨਿਪਸੁਤਤਕੇਪਛੇਧਯੋ। ਤਿਨਜੁਗਿ
 ਯਾਂਹਿਕਛੁਭੇਰਨਪਯੋ। ਜਬਵਹਜਾਇਬਿਸਛ
 ਮੈਬਗਿਯੋ। ਤਬਛਿਤਪਤਿਸੁਤਤੁਮਪਰਜਹਿ
 ਯੇ . ਭਯੋਪੁਤਜੇਗੀਪੁਰਆਯੋ। ਉਤਸਿਭੁਪ
 ਸੁਤਤਲਬਜਾਯੋ। ਛੋਗਿਕਿਵਸਕੁਅਗੀਤਿਨ
 ਦੀਨੋ। ਤਾਸੋਕੁਅਗਭੋਗਵਿਕਰੀਨੋ। ॥੨॥੨੨੨
 ਲੇਹਜਪੇਹਜਭੱਛਸੁਤਭੋਜਭਲੇਖਵਾਇ। ਤ
 ਸੋਗਤਿਮਾਨਤਭਯੋਹਿੰਦੋਹਗਖਉਪਜਾਇ। ॥੨॥
 ਤਾਤਿਯਕੋਜੋਚਿਤਹੁਤੋਨਿਪਸੁਤਲਿਯੰਚੁਗਾਇ।
 ਤਾਰਿਨਤੋਤਿਹੰਜੇਗਿਯਹਿਚਿਤਤੋਰਿਯੋਕੁਲਾਇ
 . . . ਭਲੇਹੇਗਿਕਰਿਥੁੰਨਕਥਹੁਨਿ
 ਹਰਿਯੋ। ਚਤੁਰਪੁਰਖਕੋਪਾਇਨਮੁਰਖਚਿਤਾਸੋਯੋ
 ॥ਧਨਿਚਤੁਰਅਰੁਤੁਨਤਰੁਨਿਜੋਪਾਇਏ। ਹੋਯੋਰ
 ਧਕੁਰੁਪਨਿਪਨਜਤਪੈਕਿਯੋਜਾਇਯੋ। ॥੨॥
 . . . ਸਹਸੁਤਤਾਸੋਕਹਿਯੋਸੰਗਚਲਹਲੈਮੋਹਿ
 ॥ਭੋਗਕੋਗੀਜੋਗਤਜਿਅਪਿਕਸਿਝੈਤੋਤਿ
 . . . ਤਬਮੈਚਲੈਸੰਗਲੈਤੋਕੋ। ਜੁਗਿਯਹਿਥੋ
 ਲਿਮਨੁਹਿਤਮੋਕੋ। ਆਖਿਮੁਦਿਰੇਉਬੀਨਬਜੈਯੋ
 ॥ਸੋਕਰਤੋਤਲਾਰਿਵੈਯੋ। ॥੨॥ ਆਖਿਮੁਦਿਰੇਉ

ਬੀਨਬਜਾਈ॥ ਤਿਹਤਿ ਘਾਤਭਲੀਲਾਖਿਪਾ
 ਈ॥ ਨਿਪਸੁਤਕੇਸੰਗਭੋਗਕਮਾਯੋਚਿਦਰਦਾਕਨਤ
 ਲਾਵਿਵਯੋ॥ ੧੨॥ ੨੨॥ ੩੨॥ ੪੨॥ ੫੨॥ ੬੨॥ ੭੨॥ ੮੨॥ ੯੨॥
 ਯੇਅਪਨੇਹੈਕਸਿਸੁਗਾਨਗਸਲਪੁਕੋਗਯੋਥਿ
 ਰਚਕਿਵਰਿਯਾਹਿਮਾਗਿ॥ ੧੦॥ ੨੦॥ ੩੦॥ ੪੦॥ ੫੦॥ ੬੦॥ ੭੦॥ ੮੦॥ ੯੦॥
 ੧੦੦॥ ੧੧੦॥ ੧੨੦॥ ੧੩੦॥ ੧੪੦॥ ੧੫੦॥ ੧੬੦॥ ੧੭੦॥ ੧੮੦॥ ੧੯੦॥
 ੨੦੦॥ ੨੧੦॥ ੨੨੦॥ ੨੩੦॥ ੨੪੦॥ ੨੫੦॥ ੨੬੦॥ ੨੭੦॥ ੨੮੦॥ ੨੯੦॥
 ੩੦੦॥ ੩੧੦॥ ੩੨੦॥ ੩੩੦॥ ੩੪੦॥ ੩੫੦॥ ੩੬੦॥ ੩੭੦॥ ੩੮੦॥ ੩੯੦॥
 ੪੦੦॥ ੪੧੦॥ ੪੨੦॥ ੪੩੦॥ ੪੪੦॥ ੪੫੦॥ ੪੬੦॥ ੪੭੦॥ ੪੮੦॥ ੪੯੦॥
 ੫੦੦॥ ੫੧੦॥ ੫੨੦॥ ੫੩੦॥ ੫੪੦॥ ੫੫੦॥ ੫੬੦॥ ੫੭੦॥ ੫੮੦॥ ੫੯੦॥
 ੬੦੦॥ ੬੧੦॥ ੬੨੦॥ ੬੩੦॥ ੬੪੦॥ ੬੫੦॥ ੬੬੦॥ ੬੭੦॥ ੬੮੦॥ ੬੯੦॥
 ੭੦੦॥ ੭੧੦॥ ੭੨੦॥ ੭੩੦॥ ੭੪੦॥ ੭੫੦॥ ੭੬੦॥ ੭੭੦॥ ੭੮੦॥ ੭੯੦॥
 ੮੦੦॥ ੮੧੦॥ ੮੨੦॥ ੮੩੦॥ ੮੪੦॥ ੮੫੦॥ ੮੬੦॥ ੮੭੦॥ ੮੮੦॥ ੮੯੦॥
 ੯੦੦॥ ੯੧੦॥ ੯੨੦॥ ੯੩੦॥ ੯੪੦॥ ੯੫੦॥ ੯੬੦॥ ੯੭੦॥ ੯੮੦॥ ੯੯੦॥
 ੧੦੦੦॥

ਨਮੁਖਸੋਇਹਿਭਿਧਿਭਾਖਿਯੋਗੈਨਸਮੈਇਕਥੋਰੇ
 ਸੁਪਨਮੁਹਿਅਇਯੋਹਿਜਨੁਕਤੇਕਹਿਸਿਅਮਭੁਜ
 ਗਚਬਾਇਯੋ ॥ ਤਤੋਮੈਅਪਨੇਸਦਨਇ
 ਜਬਗਲਿਯੋਬੁਲਾਇ॥ਉਨਮੋਕੋਐਸੇਕਹਿਯੋਭੇ
 ਵਸਕਲਾਸਮੁਝਾਇ ॥ ਜੋਕੋਉਨਾਹਿਪ੍ਰਤਿਬ੍ਰਤਜਾ
 ਪਜਪੈਹਿਤੁਲਾਇ॥ਅਕਸਮਾਤਪ੍ਰਗਟੈਪੁਰਖਏਕ
 ਭੁਪਕੇਭਾਇ ॥ ਜੋਤੁਮਹੇਸਿਗਜਾਇਧੀਪੁਰਖਪਾਂ
 ਵਬਡਭਗਾਤੋਤੁਮਹੁੰਜੀਵਤਬਚੋਮਹੇਬਚੈਸੁ
 ਹਗ ॥ ਤਤੋਤਵਅਗਿਯਾਭਏਜਾਪੁਜਪਤੋ
 ਜਾਇ॥ਤੁਮਹੇਮਹੇਜਗਿਮਹੇਜਿਯੋਜਿਵੈਸੁਖੁਪਾਇ
 ॥ ਜੋਤੋਤੋਸੁਪ੍ਰਤਿਬ੍ਰਤਜੋਮੈਸਤੁਆਇਏ
 ਕਪੁਰਖਤਬਜਾਇਧੀਯਾਕੋਸਿਰਪਗਪਾਇ ॥ ੨ ॥
 ਸੁਨਤਬਚਨਗਜਾਉਠਿਯੋਤਕੋਸਿਰਪਗਠਾਨਿ॥
 ਗਿਯੋਪ੍ਰਸੰਨਿਯਾਮੁਖਭਯੋਤਿਯਾਪਤਿਬ੍ਰਤਜਾਨਿ
 ॥ ੩ ॥ ॥ ੪ ॥ ॥ ੫ ॥ ॥ ੬ ॥ ॥ ੭ ॥ ॥ ੮ ॥ ॥ ੯ ॥ ॥ ੧੦ ॥
 ॥ ੧੧ ॥ ॥ ੧੨ ॥ ॥ ੧੩ ॥ ॥ ੧੪ ॥ ॥ ੧੫ ॥ ॥ ੧੬ ॥ ॥ ੧੭ ॥ ॥ ੧੮ ॥ ॥ ੧੯ ॥ ॥ ੨੦ ॥
 ॥ ੨੧ ॥ ॥ ੨੨ ॥ ॥ ੨੩ ॥ ॥ ੨੪ ॥ ॥ ੨੫ ॥ ॥ ੨੬ ॥ ॥ ੨੭ ॥ ॥ ੨੮ ॥ ॥ ੨੯ ॥ ॥ ੩੦ ॥
 ॥ ੩੧ ॥ ॥ ੩੨ ॥ ॥ ੩੩ ॥ ॥ ੩੪ ॥ ॥ ੩੫ ॥ ॥ ੩੬ ॥ ॥ ੩੭ ॥ ॥ ੩੮ ॥ ॥ ੩੯ ॥ ॥ ੪੦ ॥
 ॥ ੪੧ ॥ ॥ ੪੨ ॥ ॥ ੪੩ ॥ ॥ ੪੪ ॥ ॥ ੪੫ ॥ ॥ ੪੬ ॥ ॥ ੪੭ ॥ ॥ ੪੮ ॥ ॥ ੪੯ ॥ ॥ ੫੦ ॥
 ॥ ੫੧ ॥ ॥ ੫੨ ॥ ॥ ੫੩ ॥ ॥ ੫੪ ॥ ॥ ੫੫ ॥ ॥ ੫੬ ॥ ॥ ੫੭ ॥ ॥ ੫੮ ॥ ॥ ੫੯ ॥ ॥ ੬੦ ॥
 ॥ ੬੧ ॥ ॥ ੬੨ ॥ ॥ ੬੩ ॥ ॥ ੬੪ ॥ ॥ ੬੫ ॥ ॥ ੬੬ ॥ ॥ ੬੭ ॥ ॥ ੬੮ ॥ ॥ ੬੯ ॥ ॥ ੭੦ ॥
 ॥ ੭੧ ॥ ॥ ੭੨ ॥ ॥ ੭੩ ॥ ॥ ੭੪ ॥ ॥ ੭੫ ॥ ॥ ੭੬ ॥ ॥ ੭੭ ॥ ॥ ੭੮ ॥ ॥ ੭੯ ॥ ॥ ੮੦ ॥
 ॥ ੮੧ ॥ ॥ ੮੨ ॥ ॥ ੮੩ ॥ ॥ ੮੪ ॥ ॥ ੮੫ ॥ ॥ ੮੬ ॥ ॥ ੮੭ ॥ ॥ ੮੮ ॥ ॥ ੮੯ ॥ ॥ ੯੦ ॥
 ॥ ੯੧ ॥ ॥ ੯੨ ॥ ॥ ੯੩ ॥ ॥ ੯੪ ॥ ॥ ੯੫ ॥ ॥ ੯੬ ॥ ॥ ੯੭ ॥ ॥ ੯੮ ॥ ॥ ੯੯ ॥ ॥ ੧੦੦ ॥

ਜੇ ਇਕਰਹੈ ਮੁਗਲ ਕੀ ਬਾਮਾ ਜੈ ਨ ਬਾ
 ਦੀਤ ਕੇ ਨਾਮਾ। ਬਹੁ ਪੁਰਖ ਨ ਸੋ ਕੇ ਲਕਮਾ ਵੈ। ਅ
 ਧਕ ਢੀਠਨ ਹਿਰਿ ਰੈ ਲਜਾ ਵੈ . . . ਜਾਹਿ ਰਖ
 ਅਗੇ ਹੁਤੇ ਬੇਗਮੁ ਸਫਲਿ ਗਏ। ਆਇ। ਭਰਭਰਾਇ ਉਠੈ
 ਠਢਭੀਤ। ਹਿਥੈ ਰਠਹਰਾਇ . . . ਟਰਿਆ
 ਗੇਤਿ ਹਲਿਯੇ ਬਚਨ ਯੰਭਾ ਖਿਯੋ। ਤੁਮਹੇ ਅਰਥ ਹਿ
 ਥੈਰ ਬੋਲਿ ਮੈਰਾ ਖਿਯੋ। ਤਤੇ ਬੇਗਾਇ ਲਾਜ ਬੁਲਾ
 ਇਕਰਾਇ ਯੋ। ਹੋਏ ਕਰੀ ਅਬੈ ਅਗੇ ਗਤੁ ਰਤੁ ਪਰਿਜਾ
 ਇਯੈ . . . ਵੈਰਾ ਵਤ ਹੋ ਕੰਨੀ ਸੋਇ ਉਘੁੰਦੁ ਸ
 ਖੁਠ ਢੇਜਾ ਨੁਜੁ ਖੈ ਯਹੋ ਤਿਰੇਖ ਪ੍ਰਕਾਸ

ਤੁਮਹੇ ਕਰੈ ਇਲਾਜ ਨਹ ਸੀ। ਜਨੀਯੋ। ਰੋਗ ਹੋਤ ਅ
 ਨੁਮਹੇ ਬੁਰੀ ਮਤਿ ਮਾਨੀਯੋ। ਥੈਰ ਪਾਇ ਗੁਰਮਿਤ ਤੇਭੇ
 ਦਰੁਗਾਇ ਯੋ। ਹੋ ਕਹੈ ਕਵਨ ਕੇ ਅਗੇ ਬਿਥ ਜਨਾਇਯੈ
 ਦਾਰੁਗੀ ਰਬ ਵਈਤ ਕੇ ਮੁਹਿ ਸੋ ਪਸਈ
 ਘਨੀਛੇ ਰਿਨੁ ਚੁਗਾਈ ਵਾਹਿਜੁ ਤਿਨ ਕੀ ਮਾਠਿ ਕੋ। ਰਾਖਿ ਸ
 ਰਪਈਤ ਕੀ ਮੁਛੈ ਭੀ ਮੁਡਈ ਰੋਉ। ਐਸੀ ਲੀਕੈ ਲਾਈ
 ਕੋਉ ਸਕੈ ਨ ਉਚਾਠਿ ਕੈ। ਗੋਰੀ ਭਰਾਈ ਤਤੇ ਭੀ ਖਥੀ ਮ
 ਗਈ ਤਿਹ ਐ ਸੋ ਕੈ ਰਹਿਤ ਤਹਿ ਗਿਹ ਤੇ ਨਿਕਾਠਿ ਕੈ। ਦਿ
 ਯਕੈ ਐ ਸੋ ਰਹਿਤ ਵਾਹਿਕੈ ਰਿਖਾਇ ਜਗਾ ਪਟਾਗਿ
 ਯੋ ਮਹਾ ਮੁਗਥ ਕੋਟਾਠਿ ਕੈ . . . ਭੀਖ ਮਾਗੇ ਬਹੁ
 ਸੋਘਰਾ ਆਯੋ। ਤਹਿ ਤਵ ਨੋ ਕੇ ਰਸ ਨ ਪਾਯੋ। ਕਹਾ ਗਯੋ

ਜਿਨ੍ਹੇ ਮੇਰੇ ਗਾਧਣੇ ਸੁਆਹ ਜਾਭੇ ਵਨੈ ਕਨਹਿ ਪਾਇਸ
 ਤਬ ਅਬ ਲਾਯੋ ਬਚਨ ਉਚੇ ਗੋ ਕੋ ਬਤ ਸੁ
 ਨੁਮੀਤ ਹਮੇ ਗੋ ਸਿੰਧੀ ਐਖ ਪਜਾ ਕੇ ਕਰ ਆਯੋ। ਰੈਉ
 ਨਬ ਹੁਗਿਨ ਰਸ ਰਿਖਾਯੋ ਮੰਤ੍ਰੇ ਐਰ
 ਸਾਇਨੀ ਜੋਭਾ ਗਨ੍ਹਾ ਮਿਲਿ ਜਾਤਾ। ਰੈ ਐਖ ਪਤ ਬਹੀ
 ਭਜੈ ਬਹੁਗਿਨ ਰਸ ਰਿਖਾਤ ਤੋ ਕੇ ਕ
 ਰਿਯੋ ਸਤਿ ਕਰਿ ਮਾਨਿਯੋ। ਭੇਰ ਅਭੇਰ ਜੜਕ ਭੁਨ
 ਜਾਨਿਯੋ। ਤਸੋ ਅਧਿਕ ਸਨੇਹ ਸੁਧਾ ਰਿਯੋ। ਮੇਰੇ ਬੰਝੇ
 ਰੋਗ ਤਿਖਟ ਰਿਯੋ

ਸਹਾ ਅਕਬਰ ਬਾਦਸਾਹਿ
 ਯਾ ਕੀ ਹੀਨਾ। ਮੰਤ੍ਰ ਜੰਤ੍ਰ ਅਹੁਤੰਤ੍ਰ ਸਭ ਤਿਨ ਮੈਂ
 ਕਪੂ ਬੀਨ ਸੀ ਅਨੁਗਾਮ ਤੀਕ ਅਹਿਲੋ ਗਬਖ
 ਨਹਿਤਾ ਹਿ। ਸੁਗੀ ਅਸੁਗੀ ਕਿਨ੍ਹੀ ਗਿਣਹੁਤ ਲਖਿ
 ਹਿ ਬਹੁ ਪੁਰਖ ਨਸੀ ਬਾਲ ਸਰਾਤ
 ਮਾਨਈ। ਕਹੁ ਕੀਨਹਿ ਲਾਜ ਹਿਰੈ ਮੈਂ ਮਾਨਈ। ਸੈ
 ਯਰ ਸੇਖ ਪਠਨ ਮੁਗਲ ਬਹੁ ਆਵਹੀ। ਤਿਤ ਸੋਭੀ
 ਕਮਾਇ ਬਹੁ ਰਿਧ ਜਾਵਹੀ ਐਸੇ ਤਿਤ
 ਸੋ ਸਭੈ ਨਿਤ ਪ੍ਰਤਿ ਭੋਗ ਕਮਾਹੀ। ਬਹਿਯੋ ਅਪਨੀ
 ਪਨੀ ਇਕ ਆਵੈ ਇਕ ਜਾਂਹਿ ਪ੍ਰਥਮ ਪਹਸੈ ਯਰ

ਤਕੇਸੰਗ ਸੋਨਿਪਪਰ ਅਟਕਤਭਈ ਨਿਤਗਿਲੇ
 ਤਬੁਲਾਇ ਚਿਤ੍ਰਕਲਾਇਕਸਤਚੀਤਿ ਤੰਗਿਤੁ
 ਹਿਪਠਾਇ ਚਿਤ੍ਰਕਲਾਜੋਸਤਚੀਤਿ ਸੋਨਿਪਪਰ
 ਨਿਤਗਿਲੇ ਮੁਰਛਨੁ ਪ੍ਰੇਧਨਿਤਰ ਅਰਿਸਗਿਲੇ
 ਹਿ ੧੩੫੨ ਉਠਤਥਚਨਨਿਪਸਥਉਚਗਾ
 ਆਜੁਭਜੋ ਮੁਹਿਰਾਜਪਿਅੰਗੇ ਹੇਗਿਤੁ ਮੁਹਰਾਇ
 ਬਸਿਭਈ ਮੋਕਹੰਬਿਸਰਿਸਕਲਸੁਪਿਗਈ
 ੧੩੫੩ ਸੁਨਤਥਚਨਨਿਪਨਕਹਿਯੋਤਸੋਭੇਗ
 ਬਨਾਇ ਸੰਗਲਿਯਾਇਇਹੰਬਾਇਗਿਸਿਕਹਿਯੋਸਤ
 ਸੋਜਾਇ ੧੩੫੪ ਸੁਨਤਥਚਨਤਿਹੰਸਤੁ
 ਰਤੁਪਰਾਇਯੋਲਾਖਿਯੋਤਵਨਭਿਯਭੇਦਅ
 ਪਿਕਦੁਖਪਾਇਯੋਮੋਰਿਨਿਗਖਿਪਤਿਨਿਪਕੋਜਿਯ
 ਤੋਮਹਿਰੈ ਤੋਤਪਛੇਹਮੁਕੋਤੁਰਤੁਸੰਘਾਇ
 ੧੩੫੫ ਤਤੋਅਗੋਕੀਜਿਯੋਨਿਪਕੋਤੁਰਤੁਉਪਾਇ
 ਜਿਯਤੋਜਿਯਤਨਿਕਹਿਯੋਭੋਜਨਭਲੇਖਵਾਇ
 ਇਕਸਠਈਚਲਯੋਇਤਿਹੰਧਗਿਯੋਭੀਤਸੋਲ
 ਯਾਜਾਇਸਤਅਗੋਲਯੋਭੋਜਨਭਲੇਮੰਗਾਇ
 ੧੩੫੬ ਭੋਜਨਭਲੇਸਹਕੋਤਹਿਖਵਾਇਯੋਬ
 ਹੁਰਿਬਚਨਤਕੋਇਹੰਤਿਸੁਨਾਇਯੋਭਗਿਮੇਵਕੀ
 ਮੁਹਿਯਾਸਥਮੋਤਹਿਯੋਤਪਯੋਤਿਯੋਵਪਯੋਥ
 ਹੁਰਾਇਯੋ ੧੩੫੭ ਮੇਵਸਹੁਨਸਹੁਲੈਤਿਹੰਸ

ਛੁੱਤਰਗੀ। ਖਾਇਨਿਪਤਿਤੁੰਭਛਸੁਭਐਸੇਕ
 ਹੇਯੋਸੁਧਾਰਿ। ਸੁਨਤਸਾਹਚਮਕਿਯੋਬਚਨ
 ਤੇਯੋਕੋਕਹਿਯੋਸਾਇ। ਤੇਮੁਹਿਕਿਯੋਜਾਕਹਿ
 ਯੋਮੋਕਹੰਬਤਬਤਾਇ। ਧਾਮਹਤਤੋਸੁਖੀ
 ਤੇਸੋਨੇਹਬਛਾਇ। ਤੇਯੋਮੋਜਾਕਹਿਯੋਮੋਰੇਤੁਮੁਹਿ
 ਹਇ। ਗੰਢਗਯੋਜਤਬਤਸੁਨੇਰਨਸਕਿਯੋ
 ਪਛਾਨਿ। ਤੁਹਿਤਗਯੋਹਦੈਸੁਓਠੈਅਧਿਕਪ੍ਰੀਤਿਮ
 ਨਮਨਿ। ਸਹੁਗਏਤਿਯਸਾਹਕੀਨਿਪਕੈਰਯੋ
 ਨਿਕਗੀ। ਸੁਨਤਬਤਅਤਿਕੋਪਕੈਅਧਿਕਲੋਡਿ
 ਯਹਿਮਾਰਿ

ਤਵਨਲੋਡਿਯਹਿਸਹੁਤਿਯਮਗੀਜੋਗੀਸਿਖ
 ਏ। ਕਿਯਚਹਿਤਤਿਨਮਤਿਯਨੁਨਿਪਸੋਕਹਿਯੋਸੁਨ
 ਏ। ਚੇਟਨਲਗੋਹਮਨਅੰਨੀਜਾਇ।
 ਸੈਯਰਸੋਕਹਿਯੋਯਗੋਨੀ। ਨਿਤਤਿਹੰਅਪਨੇਸਰਨ
 ਬੁਲਵੈ। ਸਹੁਤਿਯਕੋਰਗਬੁਲੁਦਵੈ
 ਸਹੁਤਿਯਕੀਖਦਪਗਇਕਰਿਨਤਹਿਸਵਾਇ। ਸ
 ਹੁਤਿਯਸੋਅਗਮਨੇਕਹਿਯੋਬਚਨਯੋਜਾਇ
 ਤਵਨੈਨਿਪਤੁਅਹਿਤਪਗਿਯੋਬੋਗਿਬੁਲਵਤਤੋਹਿ
 ਚਲੈਅਬੈਓਠਤੁਮਤਹੰਬਤਸਵਨਪਗਿਮੋਹਿ

ਨਿਪਠਵੇਂ ਮੈਤੁ ਮੈਤੁ ਮਰੇ ਅਤਿ ਹਿਤ ਪਾਗਿ ਥੇ
 ਗਿਚੇ ਲੋਊਤਿ ਤੰਤੁ ਮਜਹੰ ਬਰਤੁ ਹੈ ਅਗਿ
 ਨਤ ਬਚਨ ਤਿਯਤ ਹੰਚ ਲੀਕਹਿ ਯੋ ਨਿਪਤਿ ਮੇ
 ਧਾਇ ਸੋਇ ਯਾਤੁ ਮਹੀ ਗੰਗੇ ਚਰ੍ਹੇ ਉਜਾਇ
 ਆਪੁ ਅਗਮ ਨੇ ਦੇਰੈ ਸੈ ਯਾਰਹਿ ਕਹਿ ਯੋ ਬਨ
 ਇਗਹਿ ਕ੍ਰਿਪਾ ਨਗਤ ਹੰ ਜਿਨਿ ਨਗਹੈ ਕੋਉ ਅਗਿ
 ਚੋਗਰਾਵਤ ਅਗਿ ਜਹੰਤ ਹੰ ਤਿਯ ਪੁਰ੍ਹੀ ਅ
 ਇਲੁ ਟਿਕੁ ਟਿਕੈ ਰਿਯੋ ਗਹਿ ਗਫ਼ੇਰ ਬਾਇ
 ਚਗਨੁ ਅਨਦੋਉ ਕਲਾ ਪ੍ਰੇਮਿ ਨਿਪੁ ਅ
 ਨਿਯੋ ਚਿਤ੍ਰ ਕਲਾ ਕੋ ਬਚਨ ਸੰਤਿ ਕਮਿ ਮਨਿਯੋ
 ਉਠਤੇ ਗਕੋਤ ਬਤਿਨ ਘਾਵ ਪੁਰ੍ਹੀ ਯੋ ਸੁਖ
 ਗਸਿਧਾ ਜਾ ਕੋ ਹਨੀ ਡਾਗਿਯੋ ਸਹੁ ਬ
 ਧੁਰ੍ਹੋਗਨਾਨੀ ਸੈ ਯਾਰ ਨਿਪ ਕੋ ਘਾਇ ਤਵਨ ਲੋਧ
 ਯਹਿ ਲੋਗਯੋ ਅਪਨੇ ਸਰਨ ਬਨਾਇ ਤਿਯ
 ਨ ਅੰਤਰੀ ਜਿਯੈ ਤੋ ਕਲੀਜੈ ਭੇਰਾ ਬਹੁ ਪ੍ਰਭੁ
 ਕੇਕਤੁ ਹੈ ਹਿਰੈ ਚੰਚਲਾ ਛੇਰ ਚਿਤ੍ਰ ਤਿਯ ਕੋ
 ਹਰਿ ਲੀਜੈ ਤਹਿ ਨਦੀ ਜੈ ਚਿਤਾ ਨਿਤ ਪ੍ਰਤਿਤਾ ਹਿ
 ਵਾਇਯੈ ਰੈ ਰੈ ਅਗਨਿਤ ਬੈਤ ਗੰਧ ਬਜੰਗ
 ਭੁਜੰਗ ਗਨ ਨਰ ਬਪੁਰੇ ਕਿਨ ਮਾਂਹਿ ਰੇਵ ਅਰੇਵ ਤਿ
 ਯਨ ਕੇ ਭੇਵ ਪਛਾਨਤ ਨਹਿ

੨੪੪ ਬਹੁਗਿਮਤਿਬਰਾ

ਇਸੇਰਕਹਿਯੋਸਮੁਝਾਇ॥ ਸਭਾਚਿਖੇਭਖਤਭਯੋ
ਰਸਮੀਕਥਾਬਨਾਇ॥ ੧॥ ਬਨਿਯਾਏਕਪਿਸੋਗਮੈਤ
ਹਿਕੁਕਿਯਾਨਾਗਿ॥ ਤਹਿਮਾਭਿਤਸੋਜਗੀਸੋਮੈਕਹੋਸੁਧ
ਗਿ॥ ੨॥ ਬਨਿਕਥਨਜਕੇਹਿਤਗਯੋਤਾਤੋਹਿਯੋਨ
ਜਾਇ॥ ਏਕਪੁਰਖਾਖਤਭਈਅਪਨੇਧੰਮਬੁਲਾਇ
੩॥ ਹੈਨਰਿਵਸਤਾਸੋਗਮੈਜਬਸੁਤਭੁਖੋਹੋਇ॥ ਪ੍ਰੀਤ
ਮਤਲਾਖਿਦੁਘਰਹਿਤਦੇਤਉਚੁਸੁਗੋਇ॥ ੪॥ ਤੰਧ
ਜਬਸੁਤਭੁਖੋਹੋਇਪੁਕਾਗੇ॥ ਤਬਮੁਖਸੈਯੋਜਾਗ
ਉਚੈਗੇ॥ ਤਿਯਯਕੋਤੁਮਚੁਪਨਕਰਵੈ॥ ਹਮੇਚਿਤ
ਕੋਸੋਕਮਿਦਾਵੈ॥ ੫॥ ਉਠਿਅਸਥਨਤਕੋਤਿਨਰਯੋ॥
ਐਅਸਥਨਚੁਪਬਾਲਕਨਭਯੋ॥ ਨਿਜਸੁਤਕੋਨਿ
ਜੁਕਗਨੁਸੰਘਾਗਿਯੋ॥ ਅਨਿਮਿਤ੍ਰਕੋਸੋਕਨਿਵਾਗਿਯੋ॥
ਬਾਲਗਹਤਚੁਪਜਾਗਉਚੈਗੇ॥ ਅਬਕਿਯੋਨੋਰਵ
ਤਬਲਤਿਯੋਗੇ॥ ਤਬਤਿਨਬਚਨਤੁਹਨਯੋਭਾਖਿਯੋ॥
ਤਵਹਿਤਮਾਭਿਪੁਤਮੈਗਾਖਿਯੋ॥ ੬॥ ੭॥ ੮॥ ੯॥ ੧੦॥ ਜਗਬਰ
ਨਸੁਨਿਕੈਡਗਿਯੋਅਪਿਕਤਾਸਮਨਠਾਨਿ॥ ਤਤਿਯਕੀ
ਨਿਰਿਯਾਕਗੀਬਾਲਚਹਿਤਮੁਖਅਨਿ॥ ਜਗਜਥੈ
ਐਸੇਕਹਿਯੋਨਿਗਥਿਤਹੁਨਿਕੀਓਗਾ॥ ਤਹਿਤੁਰਮਾ
ਤਭਈਹਿਰੈਕਟਗੀਧੋਗ॥ ਪੁੰਤਅੰਗਤਿਹੰਜਗੋਕੋਇ

ਹਰਿਗੁਰ ਸਾਨੇ ਕੇ ਲੇਖਾ ਕੇ ਬਾਤੁ ਤਿਨ ਮੇਂ ਦਿਗਾ ॥
 ਕੁਝ ਮੇਰੇ ਤੇ ਸੋਨੇ ਆਖਿਤੁ ਵੇਲੇ ਚਰਨ ਮੇਂ ॥ ੧੬ ॥

ਕੋਨਾ ਮੈ ਜਾਇ ॥ ਮਰਏ ਕਲਗਿ ਭੂਮਿ ਖਨਿ ਰੂਪੁ ਅ
 ਨਰਯੋਰ ਬਾਇ ॥ ਅਤਿ ਥਏ ਕਤਿ ਹੰਘਰੁ ਤੇ ਤਿ
 ਨ ਸਭ ਚਰਿਤ ਨਿਹੰਗਿ ॥ ਬਨਿਕ ਮਿਤ੍ਰ ਤੋ ਕੋਹੁ ਤੇ ਤਾ
 ਸੋ ਕਹਿਯੋ ਸੁਧਾਰਿ ॥ ੧੫ ॥ ਬਚਨ ਸੁਨਤ ਬ
 ਨਿਯੋ ਘਰ ਆਯੋ ॥ ਤਾ ਤਿਯੋ ਸੋਯੋ ਬਚਨ ਸੁਨ ਯੋ ॥
 ਜੀਗ੍ਰਹ ਕੇ ਨਾਖੇ ਰਿਖੈ ॥ ਤਬ ਤੋ ਕੋ ਪਤਿਧਾ ਮਬ
 ਸੈ ॥ ੧੬ ॥ ਜਬ ਤਾ ਤਿਯੋ ਸੋ ਬਨਿਕ ਬ
 ਚਨ ਯੋ ਭਾਖਿਯੋ ॥ ਤਮ ਕੀਤੇ ਗਕੀਰਈ ਮਹਿ ਹੀਰਾ ਖੋ ॥
 ਕਾਇਮੁ ਭਰ ਕੇ ਇਹ ਭਾਤਿ ਉਚਾਰਿਯੋ ॥ ਹੋਲੁ ਦਿਖੈ ਲੇ
 ਗਏ ਧਾਮ ਇਹ ਮਹਿਯੋ ॥ ੧੭ ॥ ਪਤਿ ਮਹਿਯੋ ਸੁ
 ਤ ਮਹਿਯੋ ਧਨ ਲੈ ਗਏ ਚੁਗਾਇ ॥ ਤਾ ਪਾਛੇ ਮੈਂ ਜੋ ਰੋਚਲ
 ਮਿਰਗ ਬਜਾਇ ॥ ੧੮ ॥ ਭਯੋ ਪ੍ਰਤ ਚੜ੍ਹਿ ਚਿਖਾ ਪੈ ਚਲੀ
 ਜਗਨ ਕੇ ਕਾਜਾ ਲੋਗਤ ਮਾਸੇ ਚਲੇ ਲੈ ਲਕਸ਼ਿਨੂੰ ਕੇ
 ਸਜਾ ॥ ੧੯ ॥ ਸੋ ਉਅਤੀਤ ਸੰਗੁ ਹੋ ਲੋਇ
 ਖੋਜਨ ਤਮਾਸੇ ਭਲਾ ॥ ਤਿਨ ਤਾ ਸੋਯੋ ਬਚਨ ਉਚਾਰੀ ॥
 ਸੁਨੈ ਨਾਹਿਤੁ ਮਕਹਿਯੋ ਹਮੇ ॥ ੨੦ ॥ ਦਰਗਾ ਵਹਕਾ
 ਕਿਯੋ ਵਹੁਕਾ ਕਿਯੋ ਇਹ ਕਾਕਿਯੋ ਕੁਕਾਇ ॥ ਕਹਿਯੋ ਜੁ
 ਤੁਮ ਅਗੇ ਕਹਤ ਤੇ ਗਉਕਤ ਉਪਾਇ ॥ ੨੧ ॥ ਸੁਤ ਘ
 ਯੋ ਮਿਤ ਘਾਇਯੋ ਅਗੁਨਿ ਜੁ ਕਰਿ ਪਤਿ ਘਾਇ ॥ ਤਿਹ
 ਪਾਛੇ ਆਪ ਜਾਗੀ ਚੋਲੀ ਮਿਰਗ ਬਜਾਇ ॥ ੨੨ ॥
 ॥ ਨਿਜੁ ਮਨ ਕੀ ਕਛੁ ਬਤਨ ਤਿਯੋ ਕੋਰੀ ਜਿਯੋ ॥ ਤ

ਕਚਿਤਚੁਗਇਸਦਹੀਲੀਜਿਯੈ॥ ਨਿਜੁਮਨਕੀਤਸੋ
ਜਬਤਸੁਨਾਇਯੈ॥ ਹੋਬਾਹਪ੍ਰਗਟਤਜਾਇਆਪੁਪਭੁ
ਤਾਇਯੈ

ਬਿਵਾਚਨਬਿਖਭਾਨਕੀਸੁਤਾਹਾਧਿਕਾਨਮਾਹਰਿਸੋ
ਕੇਯਾਚਰਿਤ੍ਰਤਿਹੰਦਿਨਕਹੰਦੇਖਤਬਾਮ॥ ਕ੍ਰਿਸਨ
ਗੁਪਲਾਖਿਬਸਿਭਈਨਿਸੁਰਿਨਹੇਰਤਤਹਿ॥ ਬਿਆਸ
ਪਾਸਸਾਅਮੁਗਸੁਰਭੇਰਨਪਾਵਤਜਾਹਿ॥ ਲੋਕਲਾ
ਜਤਿਹੰਦਿਤਤਜੀਅੰਗਤਜਿਯੋਪਨਧੰਮਾ॥ ਕਿਹੰਬਿ
ਧਿਪਿਅਰੋਪਾਇਯੈਪ੍ਰਗਨਹੋਵਹਿਕਾਮ॥ ਮਿਲਨਹੇ
ਤਇਕਸੁਚਰੀਪਠੰਚਤੁਗਜਿਯਜਨੀ॥ ਕਵਨੈਛਲਾ
ਸੋਕੋਸਖੀਮੀਤੀਮਲੈਯੋਕਾਨ॥ ਬ੍ਰਿਹਮ
ਬਿਆਸਅਰੁਬੇਰਭੇਰਨਹਿਜਾਨਹੀ॥ ਸਿਵਸਨਕਦਿ
ਕਸੇਸੁਨੇਤਕਹਿਮਾਨਹੀ॥ ਸੋਸਭਭੰਤਿਨਸਰਾਜਗਤ
ਮੈਗਾਇਯੈ॥ ਹੋਤਵਨਪ੍ਰਗਖਸਜਨੀਮੁਹਿਅਨਿਮਿਲਾ
ਇਯੈ॥ ਸੰਤਤਾਬਿਭੂਤਿਅਤੇਮੇਖੁਲੀ
ਨਮੇਖਸੰਦੀਅੰਜਨਦੀਸੇਲੀਦਾਸੁਭਵਸੁਭਭਾਖਲਾ
ਭਗਵਸੁਭੇਸਸਤੇਨੈਨਦੀਲਲਾਈਸੈਯੈਖਾਹੰਦਾ
ਧਿਆਨਸਰਬੰਦਮੂਲਾਖਣਾਹੋਰਨਦਾਮੰਜਨੁਸੁ
ਪੁਤਰੀਪ੍ਰਤੀਤਗਤਾਦੇਖਣਦੀਭਿਛਿਆਧਿਆਨਧੁੰ

ਦਿਖਾਅਖਿ

ਭੁ

ਅੰਬਾ ਲਿਖਣਾ ਅਲੀ ਇਨ੍ਹਾ ਪਿਆਰੇ ਜੋਗਸਾ
ਗਨੰਦਕੇ ਕੁਮਾਰ ਨੂੰ ਜਗੁਰ ਜਾਇਆ ਖਣਾ। ਚੈਰੀ ਹੁਤੀ
ਸਾਜਿ ਕੋ ਸੰਗ ਸਭ ਸਾਖਿ ਨ ਮੈ ਯਾਹੀ ਚੀਚਕ ਨੂਜੁ ਦਿ
ਖਾਈ ਅਨਿਦੈ ਗਏ। ਤਬ ਹੀ ਤੇ ਲੀਨੈ ਚੁਗਾਇ ਚਿਤ
ਮੇਰੇ ਮਾਈ ਚੇਟਕ ਚਲਾਇ ਮਨ ਚੇਰੀ ਮੇਰੇ ਕੋ ਗਏ। ਕਹਾ
ਕਹਿ ਕਿ ਤੈ ਜਾਂ ਉ ਮੇਰੇ ਕੋ ਧੀ ਬਿਖਖਾਂ ਉ ਬੀਸ ਬਿਸੇ ਮੇਰੇ
ਨ ਬਿਸੇ ਰਸੈ ਗਏ। ਚਖਨ ਚਿਤ ਨ ਮੈ ਚੁਗਾਇ ਚਿਤ ਮੇਰੇ
ਲਿਖੇ ਲਟਪਟੀ ਪਗ ਸੋ ਲਪੇਟਿ ਮਨ ਲੈ ਗਏ
ਲਲਾ ਬਿਗੁਤੁ ਮੇਰੇ ਪਗੀ ਮੇਰੇ ਪੈਰ ਹਿਯੋ ਨ ਜਾਇ
। ਤਤੈ ਮੈ ਆਪਨ ਲਿਖੀ ਪਤਿ ਯਾਂ ਅਤਿ ਅਕੁਲਾਇ
ਰੂਪ ਭੋਗ ਗਭਰੇ ਸੁੰਦਰ ਸੁੰਦਰ ਗਭਰੇ ਮਿਲਾ
ਐ ਮੇਰੇ ਲਾਕੀ ਮੇਰੇ ਇਹ ਖਾਨੇ ਜਾਂ ਮੀਨ ਹੀ ਨ ਕੰਨੇ ਵੀ
ਨਿਲੀ ਨੇਰੈ ਬਿਧੂ ਪ੍ਰਪਚਿਤ ਕੇ ਚੁਗਾਇ ਬੋਕੇ ਚੋਗਨ ਸ
ਮਨ ਪੈ। ਲੋਗੋ ਕੋ ਉ ਜਾਗਰੈ ਗੁਨ ਨ ਕੇ ਨ ਗਰੈ ਸਗਤਿ
ਕੇ ਸਾਗਰੈ ਸੋਭਾ ਕੇ ਨਿਧਾਨ ਪੈ। ਸਾਹਿਬੀ ਕੀ ਸੰਗਿ ਪਰੇ
ਚੇਟਕ ਕੀ ਚੀਰੀ ਅਰ ਅਲੀ ਤੇਰੇ ਨੈ ਨਾਮ ਚੰਦ੍ਰ ਕੇ ਮੇ
ਬਾਨ ਹੈ ਮੈਨ ਪ੍ਰਭਾਇ ਕਸਤੂਰੀ ਤੋ ਕੋਇ
ਯੇ ਬੁਲਾਇ। ਤਹਿ ਪਠਾਏ ਕ੍ਰਿਸਨ ਪ੍ਰਤਿ ਭੇਰ ਸਕਲ
ਸਮਝਾਇ। ਤਕੇ ਕਰ ਪਤਿ ਯਾਂ ਰਵੈ ਕਹੇ ਕ੍ਰਿਸਨ
ਸੋ ਜਾਇ। ਤੁਮਰੇ ਬਿਗੁਤਾ ਧਾਬ ਪੀ ਬੇਗੀ ਮਿਲੈ ਰਿਹ
ਆਇ ਬਿਜਬਾਲਾ ਬਿਗਹਿ ਨਿਭਈ ਬਿਗਹਿ ਤਿਹ

ਰੇਸੀਭਿ॥ ਤੁਹੰਤੁ ਮਕਥਾ ਰਲਾਇਯੋ ਕਵਨੋ ਪਾਇ ਪ੍ਰੀ
 ਗਾ॥ ੧੨॥ ਜਬ ਰਾਪਾ ਮੇਸੇ ਕਹਿਯੋ ਮੇਨ ਪ੍ਰਭਾ ਕੇ ਸਾਥ
 ਮੇਨ ਪ੍ਰਭਾ ਰਲਤ ਹਗਈ ਜਹਾਂ ਹੁਤੇ ਬ੍ਰਿਜ ਨਾਥਾ॥ ੧੩॥
 ਰੇਪਈ॥ ਪਤਿਯਾ ਖੋਲਿ ਜਬੋ ਰਿਬਾਠੀ॥ ਲਖੀ ਪ੍ਰੀਤਿਤ
 ਕੀ ਮਨ ਸਾਂਚੀ॥ ਤੁਕੇਤਿ ਨੁ ਜੇ ਕਬਿਤ ਉਰਥੇ॥ ਜਨੁ ਕਬੋ
 ਜੁਲਾਲ ਖਚਿ ਭਾਏ॥ ੧੪॥ ਸੈਯਾ॥ ਠੀਕੁ ਭਰੇ ਰਸ ਰੀਤ
 ਭਰੇ ਅਤਿ ਰੂਪ ਭਰੇ ਸੁਖ ਪੈ ਪਤ ਹੋਏ॥ ਚਾਬੁ ਥਕੇ ਰਸੇ
 ਰੂਪ ਸਰਸਾ ਮੀਨ ਕਠੇ ਮ੍ਰਿਗ ਖੰਜਨ ਚੋਏ॥ ਭਾਗ ਭਰੇ ਅ
 ਨੁਰਾਗ ਭਰੇ ਸੁਸੁਹਾਗ ਭਰੇ ਮਨ ਮੋਹਤ ਮੋਏ॥ ਅਲ ਭਰੇ ਸੁ
 ਖ ਖਾਨਜਹਾਂ ਕੇ ਲੋਚਨ ਸ੍ਰੀ ਨੀਦਨੀ ਦਨ ਤੋਏ॥ ੧੫॥ ਸੁਹ
 ਸਪਸੁ ਪਥੇ ਸੇ ਉਦਰ ਜੇ ਬਨਿ ਜੋਤਿ ਸੁਫਲ ਫਰੇ॥ ਸਾਰ
 ਸੈਸਾ ਮਸਰਾ ਸਿਤ ਸਾਇ ਕਕਿ ਜੁ ਕਰੰਗ ਨ ਕ੍ਰੀਤਿ ਹਰੇ॥
 ਆਖੰਜਨਾ ਮੈ ਕਰ ਪੂਜਾ ਮੀਨ ਨਿਹਰ ਸਭੈ ਛਾਬਿ ਲਾਜ ਮਰੇ
 ਹੋ॥ ਲੋਚਨ ਸ੍ਰੀ ਨੀਦਨੀ ਦਨ ਕੇ ਬਿਧਿ ਮਾਨੁ ਬਨ ਬਨਾਇ ਪ
 ਰੇ॥ ੧੬॥ ਕਬਿਤਾ॥ ਚਿਤਾ ਜੈ ਸੇਰੰਦ ਨ ਚਿਰ ਭਾਲ ਚੋ
 ਚਿਤਾ ਸਮਰੇਟ ਕਸੇ ਚਿਤ ਰਾਹੋ ਪਖੰਡੁ ਸੈਲ ਸੀ॥ ਚਿ
 ਤਾ ਜੈ ਸੇਰੰਦ ਰਚ ਪਲਾਸੀ ਚਿਤੁ ਨ ਲਾਗੈ ਚੀਰ ਬੇਸੀ ਚੋ
 ਪਖੰਡੁ ਹਾਤੁ ਨ ਰੁਚੈ ਲਸੀ॥ ਚੰਗਲ ਸੀ ਚੋ ਪਸਰ ਚਾਪ ਜੈ
 ਸੋਚਾ ਮੀ ਕਰ ਚੋਟ ਸੀ ਚਿਨ੍ਤਾ ਲਗੈ ਸੀ ਠੀਲਾ ਗੈ ਸੈਲ
 ਸੀ॥ ਚਟ ਕਰ ਪੈਟ ਸੀ ਲਗਤ ਬਿਨਾਂ ਚਿਤਾ ਮਨਿ ਚਾਬੁ
 ਕਸੇ ਚੋਰ ਲਾਗੈ ਚਲਨੀ ਚੁਰੈ ਲਸੀ॥ ੧੭॥ ਦੇਹ ਰਾਪ
 ਰੂਪ ਤਿਯਾ ਤਾ ਕੀ ਤੁਰਤੁ ਰੀਤੁ ਗਏ ਬ੍ਰਿਜ ਨਾਥਾ॥

ਲੀ

ਖੀਏਕਪਠਵਤਭਏਮੇਨਪਭਾਕੇਸਾਥ॥੧੮॥ਰਾਧ
 ਸੋਮਿਲੋਨੋਬਦਿਯੋਜਲਜਮੁਨਾਮੈਜਾਇ॥ਸਖੀਪਰਿ
 ਤਕੋਤਬੈਤਿਹੰਮੁਹਿਆਨੀਮਿਲਾਇ॥੧੯॥ਸਖੀਤ੍ਰਿ
 ਰਤੁਤਹੰਕੋਰਾਂਸ੍ਰੀਜਦਪਤਿਕੋਰੇਤਾਜੈਸੇਪਦਨਪ੍ਰੰਗ
 ਕੋਤਨਨਦਿਖਾਈਦੇਤਾ॥੨੦॥ਤਾਤ੍ਰਿਤਾਤ੍ਰਿਤਜਾਕੋਸ
 ਖੀਚਤੁਰਕਹਤਾਤ੍ਰਿਯਾਆਇ॥ਸੋਹਰਿਰਾਧਾਪਤਿਪਰਿ
 ਭੇਦਸਕਲਸਮੁਝਾਇ॥੨੧॥ਸਵੈਯਾ ਯਾਫੂਲ
 ਫੁਲੇਲਲਗਾਇਕੈਰੰਦਨਬੈਠਿਹਰੀਕਰਿਭੋਜਨਭਾਂ
 ਮਨਿ॥ਬੇਗਿਬੁਲਾਵਤੁਪੈਬਡਭਿਯਾਛਕਰੰਨਬਿਲੀ
 ਬਚਲੰਗਜਿਗੰਮਨਿ॥ਆਨੁਮਿਲੋਪਨਸੇਤਨਕੋਘ
 ਹਰੈਪਨਮੇਜੈਸੇਕੋਪਤਿਦਾਮਨਿ॥ਮਾਨਤਬਾਤਨਜਾ
 ਨਤਤੈਸਖੀਜਾਤਬਿਹਾਤਾਇਤੈਬਹੁਜਾਮਨਿ॥੨੨॥ਗੋ
 ਪਕੇਭੇਖਕਬੈਧਰਿਪੈਹਰਿਕੁੰਜਗੰਢੀਕਬਆਨਿਬ
 ਸੈਠੈਅੰਗਪਥੈਅਨਕੋਧਰਿਪੈਕਬਹੁਫਾਨੀਕੋਗਿਹਰੇ
 ਰਸਖੈਠੈ॥ਬੀਸੀਬਜੈਪੈਕਬੈਜਮੁਨਾਤਟਿਤੋਹਿਬੁਲਾ
 ਵਤਮੇਹਪਠੈਠੈ॥ਆਨੁਕਰਿਯੋਹਮਰੋਹਰਿਪੈਲਲੁੰ
 ਬਹੁਰੋਹਰਿਪੈਨਬੁਲੈਠੈ॥੨੩॥ਤੇਰੀਸਰਹਸਦੈਵ
 ਕਰੈਤ੍ਰਿਯਤੇਰੀਕਬਾਪਿਅਗਾਵਤਹੈ॥ਹਿਤਤੇਰੇਸਿੰ
 ਗਾਰਸਜੈਸਜਨੀਹਿਤਤੇਰੇਹੀਬੇਨੁਬਜਾਵਤਹੈ॥ਹਿਤ
 ਤੇਰੇਰੰਦਨਐਘ
 ਹੀ

ਨਸਰੋਉ ਘਸਿਅੰਗਲਗਾਵਤਹੈ॥ ਹਰਕੋਮਨੁਸ੍ਰੀ
 ਬ੍ਰਿਖਭਾਨੁਮਾਹਿਹਿਯੋਕਹੁਜਾਨਪਾਵਤਹੈ॥ ੨੦॥
 ਮੋਹਪਖਾਂਕੀਛਟਾਮਧਮੁਗਤਿਸੋਭਿਤਹੈਜਮੁਨਕੋਕਿ
 ਨਗੈ॥ ਬੁਝਤਬਤਥਿਹਲਭੇਬਾਲਤਬਲਚਲੈ
 ਜਹਲਾਲਥਿਹਗੈ॥ ਗਧਿਕਾਮਾਪਵਕੀਬਤਿਖੰਸੁਨਿ
 ਕੈਅਕੁਲਾਇਉਠੀ ਛਡਗੈ॥ ਯੰਸੁਨਿਚਲੀਤਜਿਐ
 ਨਗਹਿਯੰਨਮਾਨਮੋਨੋਜਕੇਮਾਰੈ॥ ੨੧॥ ਮੋਤੀਕੋਅੰਗਾਥਿ
 ਗਜਤਭੁਖਨਮੋਤੀਕੀਬੇਸਹਿਕੀਛਥਿਬਾਢੀ॥ ਮੋ
 ਤੀਕੋਚੋਸਰਹਛਥੈਦੁਤਿਮੋਤਿਨਕੇਗਜਗਨਕੀਗਾਢੀ॥
 ॥ ਗਧਿਕਾਮਾਪਵਕੋਜਮੁਨਤਟਕਜਗਪੈਕਜੋਵਤਰ
 ਚੀ॥ ਛੀਰਕੇਸਗਰਕੋਮਥਿਕੋਮੋਨੋਚਰਕੋਚੀਗਸਭੈਤ
 ਨਕਾਢੀ॥ ੨੨॥ ਨਾਵਤਜਹੰਆਪੁਹਿਰਾਢੇ
 ॥ ਅਧਿਕਹਿਰੈਮੈਅਨੰਦਬਾਢੇ॥ ਵਗੁਪਾਲਪਗਥਿ
 ਜਨਗੀ॥ ਗਾਵਤਗੀਤਬਜਾਵਤਤਗੀ॥ ੨੩॥
 ਕੀਤਤਹੈਜਹੰਕੋਮਰਬਡੇਗਸਸਾਬਬਡੇਜਲਮਾਧੀ॥
 ਵਗਤਿਯਾਉਤਿਪਗੁਪਾਲਥਿਗਜਤਗੁਰਨਕੇਰ
 ਲਮਾਧੀ॥ ਲੇਡੁਬਕੀਰੋਉਆਪਸਮੈਗਤਿਮਾਨਿਉ
 ਰੈਵਿਤਜਾਇਤਹੀ॥ ਯੰਗੁਰਮਨੰਗੈਸਸੈਮੋਨੋਦੁ
 ਰਿਹੋਕੋਉਜਾਨਤਨੀ॥ ੨੪॥ ਖੇਲਤੀਲਾਲਸੋਬਲ
 ਭਲੀਥਿਧਿਕਾਹੁਸੋਬਤਨਭਾਖਤਜੀਕੀ॥ ਨੇਹੰਜਗਿਯੋ
 ਨਵਜੋਬਨਕੋਉਰਬੀਚਗੀਗਾਉਮੁਗਤਿਪੀਕੀ॥ ਬਾਰਿ

ਕਾਨ

ਬਿਹਗਮੈ ਨੰਦਕੁਮਾਰ ਸੋ ਕੀਤ ਤੈ ਕਹਿ ਲਾਜ ਸਖੀ
 ਕੀ। ਜਾਇ ਉਠੈ ਬਲ ਤੋ ਨਹਿ ਤੋਗਤਿ ਮਨਿ ਦੋਉ ਮਨ
 ਮਨਤ ਜੀਕੀ॥੨੬॥੨੭॥ ਜੋ ਨਿਜੁ ਤਿਯ ਕੋ ਦੋਤੁ
 ਗਭੇਰ ਕਛੁ ਆਪਨੀ॥ ਤਕੇ ਬਿਧਨ ਲੇਤ ਪ੍ਰਾਨ
 ਗਨਕ ਸਿਪਲ ਕਮੀ॥੨੮॥੨੯॥੩੦॥ ਤੁਹ ਰਹਿ
 ਜੋ ਰਹਿ ਰਹਿ ਰਹਿ ਰਹਿ ਰਹਿ ਰਹਿ ਰਹਿ ਰਹਿ
 ਸਾ॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥
 ੨੫॥ ੨੬॥ ੨੭॥ ੨੮॥ ੨੯॥ ੩੦॥ ੩੧॥ ੩੨॥ ੩੩॥ ੩੪॥ ੩੫॥
 ਬਾਉ ਚਰੀ ਆਨੀ॥ ਸੁਨਤ ਸੀ ਸਰ ਜੈ ਧੁਨਿ ਯੋਗ ਹਿਯੋ
 ਮੋਨ ਮੁਖ ਠਾਨੀ॥੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥
 ਨੀਹ ਮੇਗਾਂ ਉ। ਰਾਸਖਸ ਮਤ ਕੋ ਗਤ ਗਮ ਰਾਸ
 ਤਿਹ ਨਉ ੨॥ ਗਮ ਰਾਸ ਅਨਤੈ ਗਤ ਪਦੁ ਅਕੇਸੀ
 ਗੋਸ਼ਿ। ਨਾਨ ਹੇਤ ਉਠਿ ਜਾਤ ਤਤ ਜਬੈ ਦੁਪਹੀ ਹੋਇ
 ੩॥ ਇਕ ਦਿਨ ਪਦੁ ਅਕੇਸਰ ਨਬੁ ਜਨ ਬੈਠੇ ਆ
 ਸਿ। ਭੇਦ ਨਪਯੋ ਗੋਨਿ ਯਹਿ ਤਤ ਪਹੁੰਚੀ ਜਾਇ।
 ਤਬੈ ਤੁਹ ਤੁਤਿ ਯਬ ਚਨ ਉਚੈ ਗੋਗਮ ਰਾਸ ਆ
 ਏਨ ਤੁਹ ਗੋਮੇ ਪਤਿ ਪਰ ਮੇਸੁਰ ਓਉ। ਕਹ ਗਯੋ ਤ
 ਹਿ ਬਤਾਵਹੁ ਕਉ ੪॥ ੫॥ ੬॥ ੭॥ ੮॥ ੯॥ ੧੦॥ ੧੧॥ ੧੨॥ ੧੩॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥
 ਈ ਜਾਤ ਭਏ ਉਠਿ ਲੋਗਾ। ਤੁਹ ਤੁ ਆਨਿ ਤ ਸੋਗ ਮੀਮ
 ਨ ਮੈਭ ਈ ਨਿਸੋਗਾ ੬॥ ਪਦੁ ਅਸੋਗਤਿ ਮਨ ਕੈ ਤਤੁ ਪ
 ਚੁਰੀ ਆਇ। ਗਯੋ ਹੁਤੈ ਸੰਵਰਿ ਜਿਹ ਆਪਨ ਸਰਨ

ਸੁਹਾਇ॥੬॥ ਕੈਸੇ ਹੀ ਬੁਧਿ ਜਨ ਕੇ ਉਚਤੁ ਕੈ ਸਉਤੇ
 ਇ॥ ਚਰਿਤ ਚਤੁਰਯਾ ਤਿਯਨ ਕੇ ਪਾਇ ਸਕਤ ਨਹਿ ਕੋ
 ਇ॥ ਜੋ ਨਰ ਅਪਨੇ ਚਿਤ ਕੋ ਤਿਯ ਕਰ ਦੇਤ ਬਨਾਇ
 ਜਗਤਾ ਹਿ ਜੋ ਬਨ ਹੋ ਪ੍ਰਾਨ ਹਰਤ ਜਮ ਅਇ॥੭॥
 ਤਤਾ ਤਿਯ ਹਿ ਨਦੀ ਜੈ ਭੇਰਤਾ ਹਿ ਭੇਰ ਲੀਜੈ ਸਰਾ॥
 ਕਹਤ ਸਿਮ੍ਰਿਤ ਅਰੁ ਥੇਰ ਕੋ ਕਸਾਉ ਯੋ ਕਹਤ॥੮॥
 ਏ॥ ਤੂੰ ਕਰੀ ਬਾਘ ਮਤ ॥੨੨॥ ਚ॥ ਤੇਜਾ
 ਪਾਸਾ ਦੇ ਦੁਰਸੇ ਰਹਿ ਤਸਾ ਪਾਸਾ ਮਾਸੁ ਹੋ
 ਮਾਸਾ ਦੇ ਦੁਰਸੇ ਰਹਿ ਤਸਾ ਪਾਸਾ ਮਾਸੁ ਹੋ
 ਬਹੁ ਸਿਸਮੰਤੀ ਗਵਸੈ ਕਥਾ ਉਚਰੀ ਏਕਾ ਅਧਿਕ ਮੈ
 ਰਮਨ ਮੈ ਬਛੈ ਸੁਨਿ ਗੁਨ ਬਛੈ ਅਨੇਕਾ॥ ਏਕ ਤਿਯਾ
 ਗਈ ਬਾਗ ਮੈ ਗਮੀ ਅੰਗ ਸੋ ਜਾਇ॥ ਤਤਾ ਯਾਤ ਕੇਤੁਰ
 ਤੁਰਤਿ ਯਪੁੰ ਚਿਯੋ ਅਇ॥੯॥ ਗੰਜਾ ਅ
 ਵਤ ਜਬ ਤਿਨ ਤਿਯ ਲਹਿਯੋ॥ ਦੁਤਿ ਅਮੀਤ ਸੋ
 ਇੰ ਬਿਧਿ ਕਹਿਯੋ॥ ਮਾਲੀ ਨਾਮ ਅਪਨ ਤੁਮ ਕੰਗ॥
 ਫੁਲ ਫਲ ਅਗੇ ਲੈਯੋ॥੧੦॥ ਜੋ ਹਮਾਇੰ ਜੁ
 ਤ ਬਾਗ ਮੈ ਬੈਠੇ ਮੈ ਰਬ ਛਾਇ॥ ਫੁਲ ਫਲ ਨ ਲੈਤੁ
 ਮਤੁਰਤ ਅਗੇ ਧੋ ਬਨਾਇ॥੧੧॥ ਤਵੈ ਤਵਨ ਤਿਯੋ
 ਹੀ ਕਿਯੋ ਜੋ ਤਿਯਾ ਤਿਹੰ ਸਿਖ ਦੀਨਾ॥ ਫੁਲ ਫੁਲੇ ਅਰੁ
 ਫਲ ਘਨੇ ਤੇ ਹੀ ਤੁਰਤ ਕਹਿ ਲੀਨੇ॥ ਤਿਯਾ ਸਹਿਤ
 ਜਬ ਬਾਗ ਮੈ ਜਾਵੈ ਬਿਗ ਜਿਯੋ ਅਇ॥ ਤੇਤਿਨ ਫੁਲ

Digitized by Panjab Digital Library | www.panjabdigilib.org

ਤਸਾਇਕੋ। ਚਮਕਿਠਾ ਚਉਠਿਭਈ ਚਰਿਤ ਮਨਅ
ਨਿਕੋ। ਚਉਪਤਿ ਕੋ ਨਾਮ ਚਿਰਾਉ ਚਉਠਿਭਈ ਜਾਨਿਕੈ
ਜਾਦਿਨ ਸੋਧਤਿ ਮੇਰੇ ਮੇਰੇ ਸੋਕਹਿ ਯੋਭੁ
ਲਾਇ ਜੋ ਅਬ ਤੁਮੇ ਸੋ ਜੈ ਨਰਕ ਮੇਰੇ ਜਾਇ

ਪੈ

ਭਾਨ ਲਾਕ ਵਹੈ ਸੇਵ ਤਿਹ ਕੀਜਿ ਯੋਭਾ ਪਾ
ਲਿਓ ਸਿਕਰਿਤਾ ਹਿਥੋਂ ਡੇਕੀ ਲੀਜਿ ਯੋਭਾ ਅਪੁਜਰਿ
ਨਵਹੁ ਥੈ ਪੈ ਖਾਇਕਾ ਮਾਇਕੋ। ਚਉਤਰਿਨ ਸੁਪਨ ਤੁਹਿ
ਚੈਂਦੋਂ ਤੁਹਾਇਕੈ। ਭਾਨ ਕੋ ਰੋਕਤੋਂ ਥੋਡੇ
ਸੁਪਨ ਰਿਯੋ ਪਤਿ ਆਇ। ਤਤੋਂ ਹੋਗਿ ਇਕੇ ਜਗ
ਤਕੀ ਗਤਿ ਪੁਗ ਜਾਇ। ਲੋਗ ਹਟ ਕਿਥ
ਹੁਏ ਨਤਿ ਨ ਬਚਾ ਮਾਨਿਯੋ ਪਨੁ ਲੁਟਾਇ ਉਠਿ ਚਲੀ
ਘਨੇਰ ਠਠਾਨਿਯੋ। ਗਾਮਰ ਸਪੁਰਚਾ ਡਿਕੀ ਗਤਿ ਪੁ
ਗਾਇਕੋ। ਚਉਇਕ ਪਗ ਠਾਢੇ ਜਗੀ ਮ੍ਰਿਗ ਬਜਾਇ
ਕੈ। ਬਹੁ ਲੋਗ ਨਰੇ ਬਤਾ ਜਗੀ ਇਕ ਪਗ
ਠਾਢੀ ਸੋਇ। ਚਉਗਿਣ ਕੋ ਰਹੈ ਭੇਰ ਨਾਨ ਤਕੋਇ।

ਗੀਤ

ਸਗਲ ਜਗਤ ਮੈ ਜੋ ਪੁਰਖ ਤਿਯੋ ਕੋ ਕਰਤਾ ਬਿ
ਸੁਆਸਾਤ ਰਿਵਸਤੀ ਤਰਤੁਰਤੁ ਹੋਤ ਵਨ ਕੋ
ਨਾਮ। ਜੋ ਨਰਕ ਹੁਤਿ ਯੋ ਕੋ ਰੋਤ ਅਪਨੇ ਚਿਤ
ਤਾਨ ਕੋਇ ਜਗਤ ਮੈ ਹੋਤ ਖੁਆਰੀ ਨਿਤ

ਤੀਸਤੁਰਕੇਤੁਤਹਤਹਇਸੁਖਪਾਇ। ਰਗਥੇ
ਤਤਿਹੰਗਹੀਰਾਮਜਨੀਇਕਾਇ

ਛਜਿਅਜਕੇਨਾਮਸਕਲਜਗਜਾਨਈ। ਲਧਿ
ਵਕੀਨਾਮਤਿਤੁਪਾਹਚਨਈ। ਜਿਕੋਉਪ੍ਰਕ੍ਰਿ
ਲੋਕਤਤਿਨਕੋਆਇਕੋ। ਹੋਮਨਥਕੋਮਕਰਿਹ
ਤਹਿਦੈਸੁਖਪਾਇਕੋ। ਨਿਗੰਧਿਗਇਸੋਥ
ਸਿਭਈਤਿਹੰਥਸਿਹੰਤਨਸੋਇ। ਤਿਨਚਿਤਮੈ
ਤਕਗੀਕਿਹੰਥਿਧਿਮਿਲਬੋਹੋਇ। ਘਹਮੇਪ
ਗੀਝਤਨਹੀਕਹਕਸਕਹੋਉਪਾਇ। ਮੋਹਸਰਨ
ਨਾਵਈਮੁਹਿਨਹਿਲੇਤਬੁਲਾਇ। ਤੁਹ
ਤੁਤਵਨਕੋਕੀਜਿਯੋਕਿਹੰਥਿਧਿਮਿਲਨਉਪ
ਇ। ਜੀਤਮੰਤਰਚੇਟਕਰਮਿਤਕੀਏਸੁਖਸਿਹੰਜਾ
ਇ। ਜੀਤਮੰਤਰਹੀਰਾਮਕਰਿਗਇਮਿਲਿਯੋਨਹਿ
ਆਇ। ਏਕਚਰਿਤਤਬਤਿਨਕਿਯੋਥਸਿਕਰ
ਬੋਕੋਭਾਇ। ਬਸਤਸਭੈਭਗਵੇਕੋਧਰਿਜੁ
ਗਿਯੋਕੋਭੇਸਾ। ਸਭਾਮਧਿਅਤਿਹੰਗਇਕੋਕੀਨੋਅ
ਨਿਅਰੇਸ। ਤਿਹੰਜੁਗਿਯਹਿਲਾਇ
ਗਇਗੀਝਚਿਤਮੋਹਹਿਯੋ। ਘਤੋਕਛਸਗਹੋਮੰਤਮ
ਨਮੈਚਹਿਯੋ। ਤਿਹੰਗਿਹਰਯੋਪਠਾਇਕਦੁਤਬੁਲਾ
ਇਕੋ। ਹੋਕਲਾਸਿਖਨਕੋਹੋਤਮੰਤਸਮੁਝਾਇਕੋ।

ਚਲਿਸੇਵਕਸੁਗਿਆਪਹਿਆਵਾਰਇ
 ਕਹਿਯੋਸੋਤਹਿਜਤਵਾਕਭੁਮੰਤਮੁਹਈਸੰਹਿ
 ਦੀਜੈ। ਕ੍ਰਿਪਾਜਾਨਿਕਾਜਪ੍ਰਕ੍ਰਿਤੀ ॥ ੫ ॥
 ਯਏਕਲੈਛੋਗਦਿਗਕਹੀਜੋਗਿਅੰਹਿਬਤਾਲੈਆ
 ਵਹਾਜਹਿਇਹੰਜੋਗੁਨਸਿਖਿਚਰਤ ਅਧ
 ਰਤਬੀਤੈਜਬੈਆਵੈਹਮੇਪਾਸਾ। ਸੀਗੋਰਖਕੀਮ
 ਯਾਤੈਜੈਨੰਗੀਨਿਰਾਸ ॥ ਸੇਵਕਤਸੈ
 ਜਇਸੁਨਯੋ। ਅਧਰਤਿਬੀਤੇਸੁਜਗਯੋ। ਤਜੁ
 ਗਿਆਕੇਗਿਹਲੈਆਯੋ। ਹੇਗਿਹਇਤਿਅਅਤਿਸੁ
 ਖਪਯੋ ॥ ਰਾਜਸੈਆਇਸੁਕਹੀਦੀਜੈ
 ਲੋਗਊਠਾਇ। ਧੁਪਦੀਪਅੰਛਤਪੁਰਪਆਛੋਸੁਰ
 ਮੰਗਾਇ ॥ ਤਬਰਾਜੈਤੈਸੋਕਿਆਲੋਗਨਦਿਆ
 ਊਠਾਇ। ਧੁਪਦੀਪਅੰਛਤਪੁਰਪਆਛੋਸੁਰਮੰਗਾ
 ਏ ॥ ਤਬਰਾਜੈਅਪਨੇਸਭਲੋਗਨਦਿਆਊਠਾ
 ਏ। ਆਪਅਕੇਲੇਹੀਗਹਿਯੋਮੰਤਹੇਤਸੁਖਪਾਇ
 ਗਹਿਯੋਏਕਲੋਗਇਨਿਹਗਿਯੋ। ਤਬਜੈ
 ਗਹਿਯੋਤੈਤਿਉਚਗਿਯੋ। ਚਮਤਕਗਇਕਤੇਹਿਦਿ
 ਖੋਗਾ। ਤਿਹੰਪਛੇਤੁਹਿਮੰਤਸਿਖੈ ॥ ੬ ॥
 ਪੁਰਖਤੈਮੈਤ੍ਰਿਯਾਤ੍ਰਿਯਤੈਨਰੁਣੈਜਾਊ। ਨਰੁਣੈਸਿਖ
 ਵੈਮੰਤਤੁਹਿਤ੍ਰਿਯਹੈਭੋਗਕਮਾਉ ॥ ਪੁਰਖਮੰਤ
 ਦਇਕਪਰਮੰਤਦਇਤ੍ਰਿਯਮਾਤਾ। ਤਿਨਕੀਸੇਵਾ

ਕੀਜਿਐਭੋਗਨਕੀਨਜਾਤੁ ਬਹੁ
 ਬਹਿਸਨਲਗਿਜਾਨਿਸੇਵਗੁਰਕੀਜਿਐਜਾਤੁਨੋ
 ਟਿਕਰਿਬਹੁਗਿਸੁਮੰਤਹਿਲੀਜਿਐਜਾਤਿਅਰਥ
 ਕੇਤੇਤਸੀਸਨਿਹੁਗਇਐਐਕੋਚਤੁਰਤਸੋਕਿਐ
 ਕੇਲਮਚਾਇਐ ਤਬਜੋਗੀਇਹੁ
 ਤਿਸੁਨਐਤਵਭੇਰਨਹਿਤਭੇਖਬਨਐਅਬ
 ਮੋਹੇਸੰਗਭੋਗਕਮੈਐਅਨਪਿਅਸਭਸੇਜਸੁਐ
 ਤਨਤਰਫਤਤਵਮਿਲਨਕੋਬਿਰ
 ਬਿਕਲਭਿਐਅੰਗਾਸੇਜਸੁਐਐਅਨਪਿਅ
 ਜੁਗਮੋਮੁਹਿਸੰਗ ਭਜੈਬਧੋਚੋਰਕਹਿਤਜੈਰਿ
 ਵੈਭਗੀਨਤਸੰਕਥਿਸਾਕਿਕਮੋਸੋਕਹੁਬਿ
 ਰ ਕਾਮਭਰੁਜੈਤਹੁਨਿਅਵਤਪਿਕਪਸ
 ਮਹਾਨਰਕਮੋਭਾਭੇਖਤਵੈਜੋਜਨਨਿਰਸ
 ਨਅਨੰਗਜਕੈਜਗੈਤਹਿਨਵੈਗਤਿਨਾਤਵਨਪੁ
 ਰਖਕੋਭਭਿਖਤਜਹੰਨਰਕਕੀਖਾਨਿ ਰਮਜਨ
 ਗਿਯਨੀਮਥਿਧਾਤੈਮੁਹਿਰਿਯਾਤਵਮਿਲਖੇ
 ਤਭੇਖਜੋਗੋਕਮੈਲਿਯਾਤੁਰਤਸੇਜਹਮੀਅਬ
 ਅਨਿਸੁਹਇਐਐਰੂਦ੍ਰਾਸੀਤਵਹੋਨਮੁਹਿਤਰ
 ਸਾਇਐ ਕਰਭਐਸੁਧਭੇਭੇਕਰ
 ਤਜੋਬਨਕੋਮਨਾਬਿਰਭਨਮੋਕੋਲਗੋਬਿਭਨ
 ਵੀਜੋਜਨ ਬਿਭਨਵੀਜੋਜਨਮੋ

ਕਵਨ ਅਵਗਿਯੋ ਮਹਿਤੁ ਮੁਕਤੁ
ਪਾਇਯੋ ਹੁੰਦ ਸਨਦ ਸੁਪ੍ਰੇਮ ਜ
ਸੁਭਾਇਯੋ॥

ਨਬੀਸ ਮੈਭਈ॥ ਬਿਹਸ ਸਮੁਦਕੇ ਬੀਚ ਬੁਢਿਸਿਰ
ਲੋਗਈ॥ ਭੋਗ ਕਰੇ ਬਿਨੁ ਮੋਹਿ ਜਾਨਨ ਹਿਰੀਜਿਯੋ॥ ਹਿ
ਘਨ ਵਗਿ ਸੇਹੇ ਹਿਗੁ ਮਾਨ ਨ ਕੀਜਿਯੋ॥ ੧੦॥ ਦਿਸਨ
ਦਿਸਨ ਕੇ ਲੋਗ ਤਿਹੇ ਆਵਹੀ॥ ਮਨ ਬਾਛਤ ਜੋ ਬਾ
ਤਉ ਪੈਬਰ ਪਾਵਹੀ॥ ੧੧॥ ਮੰਤ੍ਰ ਸਿਖਾਨ ਹਿਤ ਪਾਮਤਿਹ
ਭੇਅਇਯੋ॥ ਤੁਮ ਅਗੇ ਅਸੈ ਇਹ ਚਰਿਤ ਬਨਾਇਯੋ॥
ਮੈਨ ਤੁਹੇ ਸੰਗ ਭੋਗ ਕਿਯੋ ਪੁੰਕਗੇ ਹਿਧਮ ਕੁਟਨ ਕੇਹੇ
ਤਅਧਿਕ ਮਨ ਮੈਭੋ॥ ੧੨॥ ਰਾਮਜਨੀ ਬਹੁਚ
ਰਿਤ ਬਨਾਏ॥ ਹਇਭਾਇ ਬਹੁਭੰਤਿ ਰਿਖਾਏ॥ ਜੰਤਮ
ਤਤੰਤ ਅਤਿਕਰੇ॥ ਕਿਸੇ ਸੇਹੁ ਹਇਨ ਕਰਮੈ ਪਰੇ
੧੩॥ ਚੋਰੋਰ ਕਹਿਉ ਭੀਸੁ ਅੰਗਨਾਇਕੋ॥ ਤਾਸ
ਰਿਖਯੋਤਾ ਹਿਮਿਲਨ ਹਿਤਰਾਇਕੋ॥ ਬਹੁਕਿਹੀ ਤਿ
ਯਾਇ ਬਤਸੁਨਿਲੀਜਿਯੋ॥ ਹਿਅ ਬੈਬਧੈ ਹੰਤੋ
ਹਿਕਿਮ ਹਿਰਜੀਜਿਯੋ॥ ੧੪॥ ਚੋਰ ਬਚਨ ਸੁਨਿਲੋਗ
ਪੁਚੇਅਇਕੋ॥ ਤਿਨ ਪੁਤਿਕਹਿਯੋ ਕਿਸੇ ਤਉ ਭੀਬਰ
ਗਇਕੋ॥ ਗਏਧਾਮ ਤੋਕਹਿਯੋ ਮਿਤ੍ਰ ਕੰਕਰ ਪਕਗਿਹਿਅ
ਬੈਬਧੈ ਹੰਤੋ ਹਿਕਿਮੋ ਸੋਭੋਗ ਕਰਿ॥ ੧੫॥ ਤਬੋਗਾਇਨਿ
ਤਕੇ ਬਿਖੈ ਐਸੇ ਕਿਆ ਬਿਚਗਾ॥ ਚਰਿਤ ਖੇਲਕ ਕੁਨਿ
ਕੀਸਯੋਇ ਹੈ ਮੰਤ੍ਰਾਸਾ॥ ੧੬॥ ਭਜੋਤੁ ਇਜਤਾਤਾ ਹੈ
ਭੋਗ ਕਿਯੋ ਪੁੰਮਜਾਇ॥ ਕਠਿਨ ਬਨੀ ਦੁਹੰਬਤ ਤਿਹੰਕਰ
ਤਕੈ ਸੁਹਇ॥ ੧੭॥ ਪੁਤ੍ਰੋਇ ਤੋਭੰਡ ਵਹੁਤ ਤੋਸਿਯਾ

ਬੇ

ਤੇਇਓਭੋਗਕਰੇਭਜਤਪਰਮਭਜੇਬੰਧਵਤਸੋਇ
 ਕਹਿਓਸੁਨਹੁਤਮਬਾਤਪਿਆਗੀ। ਵੇਖਤ
 ਥੋਮੈਪ੍ਰੀਤਿਤੁਹਗੀ। ਤੁਮਸੀਕਿਯਾਹਥੋਜੋਪੈਗਾਥੋਰੇ
 ਮੁਕਤੀਤਹਿਪ੍ਰਗੈ ੨੨। ਰੂਪਵੰਤਤੋਸੀਕਿ
 ਯਾਪਗੈਕੁਰਗਮੈਆਇ। ਤਹਿਤਿਯਾਗਮਨਮੈਕੈ
 ਤਕੇਜਨਮਲਜਾਇ ੨੩। ਪੋਸਤਭੰਗਅਫੀਮ
 ਬਹੁਲੀਜੈਤੁਗਤੁਮੰਗਾਇ। ਨਿਜਕਰਮੋਹਿਪਿਵ
 ਇਯੈਹਿਦੈਹਥਉਪਜਾਇ ੨੪। ਤੁਮਮਦਾਪੀ
 ਵਹੁਘਨੋਹਮੈਪਿਵਵਹੁਭੰਗਾ। ਰਹਿਪਹਕੋਮਾ
 ਨਿਹੋਭੋਗਤਿਹਯੈਸੰਗ ੨੫। ਫੁਲਿਗਈ
 ਸੁਨਿਬਾਤਅਯਾਨੀ। ਭੇਰਅਭੇਰਕੀਬਾਤਨਾ
 ਨੀ। ਅਪਿਕਹਿਦੈਮੈਸੁਖਉਪਜਾਯੋ। ਅਮਲਕ
 ਹਿਯੋਸੋਤੁਗਤਮੰਗਾਯੋ ੨੬। ਪੋਸਤਭੰਗਾ
 ਫੀਮਬਹੁਗਹੀਭੰਗਾਪੁਟਾਇ। ਤੁਗਤੁਗਨਿਲਿਖ
 ਵਤਭਈਮਰਸਤਬਸਚੁਆਇ ੨੭। ਅਯੋਭ
 ਗਇਤਥੈਚਿਤਭੀਤਗਕਿਆਬਿਚਰਹੈ। ਯਾਹਿਨਭ
 ਜਿਹੋਅਜੁਮੰਤਕਾਸਹੈ। ਅਪਿਕਮੰਤਕਭਿਯਾਹਿ
 ਖਾਟਪਸਡਮਿਕੈ। ਹਿਸਾਨਮੁਹਦੈਭਜਿਯੋਪਰਮਸੰਗ
 ਮਿਕੈ ੨੮। ਯਾਗੀਤਿਜਾਨਤਪ੍ਰੀਤਿਕੀਪੈਸੁਨਕੀ
 ਪਸਤੀਤ। ਬਿਛੁਭਿਸਿਅਥੇਸਿਯਾਕੋਰਕਵਨਕੀਮ
 ਤ। ੨੯। ਤੋਕੇਮਦਾਪਿਯੋਘਨੇਅਤਿਚਿਤਮੋਰਬ

ਚਾਇਮੱਤਸੁਆਈਖਾਟਪਰਆਪਭਜਨਕੇਤਾਇ
 ਮਰਗਾਘਾਟੇਤਗੁਨਿਕੋਨਿਜੁਕਗਿਆਲੇਡਾ
 ਗਿ।ਇਹੰਛਲਸੰਤਿਹੰਮੱਤਕਰਿਸਾਖੀਖਾਟਸਵਰਿ:
 ਭਰਿਭਗਿਨਿਜੁਕਾਗਿਆਲੇਮਰਤਿ
 ਹੰਘਾਇਯੋਗਮਜਨੀਸੋਅਧਿਕਸੋਨੇਜਤਾਇਯੋ
 ਮਤੋਹੁਇਸ੍ਵੈਗਈਗਏਤਬਯੋਕਿਯੋਹੰਸਠਿਮੁਹਰ
 ਵੈਤਾਹਿਭਜਨਕੇਮੁਗੁਲਿਯੋ: ੬: ਜੋਤੁਮਸੰਹਿਤਕ
 ਹੈਨਤੁਮਤਿਹੰਸੋਕਗੋਜੋਤੁਮਗੇਸਚੈਨਤਿਹੰਸਤੁ
 ਮਚੈਗੋਜਾਤੋਚਿਤਕੀਬਤਆਪੁਨਹਿਪਾਇਯੋਹਿ
 ਤਕਹੰਚਿਤਕੇਭੇਰਨਕੁੰਜਤਾਇਯੋ: ੭: ਚੈਤਨਾ:
 ਗਇਭਜਿਯੋਤਿਯਮੱਤਕਰਿਸਾਠਿਮੁਹਰਵੈਤਾਹਿ।ਆ
 ਨਿਬਿਗਜਿਯੋਧਾਮਮੈਕਿਨੁੰਨਹੇਗਿਯੋਵਹਿ
 ਤਬੈਗਇਗਿਹਆਇਸੁਪੁਣਐਸੋਕਿ
 ਯੋ।ਭਲੇਜਤਨਸੰਗੀਧਰਮਅਥਮੈਲਿਯੋਵੇ
 ਸਰੇਸਨਿਜਪ੍ਰਭਕੀਪ੍ਰਭਾਬਿਖੇਰਿਤੋਹਿ।ਅਨਤਿ
 ਯਕਹੰਚਹੁਗਿਨਕਬਹੁੰਹੇਗਿਯੋ: ੮: ਚੈਤਨਾ: ਵਹੈ
 ਪ੍ਰਤੰਗਿਯਾਤਰਿਨਤੋਘਿਪਤਮੋਹਿਯਮਾਹਿਤਾ
 ਰਿਨਤੋਪਰਨਾਹਿਕੋਹੇਗਤਕਬਹੁੰਨਹਿ: ੯: ਚੈਤਨਾ:
 ਚੈਤਨਾ: ਚੈਤਨਾ: ਚੈਤਨਾ: ਚੈਤਨਾ: ਚੈਤਨਾ:
 ਚੈਤਨਾ: ਚੈਤਨਾ: ਚੈਤਨਾ: ਚੈਤਨਾ: ਚੈਤਨਾ:
 ਚੈਤਨਾ: ਚੈਤਨਾ: ਚੈਤਨਾ: ਚੈਤਨਾ: ਚੈਤਨਾ:

ਬੰਦਸਾਲਨਿਪਸੁਤਕੋਰਿਯੋਪਠਾਇਕੈ। ਭੋਮੋ
 ਪੁਨਿਲਿਯੋਸੁਨਿਕਟਬੁਲਾਇਕੈ। ਮੰਤ੍ਰੀਤਬਯੋ
 ਕਥਾਉਚਗੀਆਨਿਕੈ। ਚਿਥਕੁੰਤੁਪਕੇਭਗਮਆਪੇ
 ਕਜਿਯਜਾਨਿਕੈ। ੧੧। **ਚੌਥਾ** ਸੋਭਬਰਖਸਮੈਉ
 ਤੀਏਕਮੁਗਲਕੀਬਾਲਾ। ਤਾਸੋਕਿਅਚਰਿਤਤਿਨ
 ਸੋਤਮਸੁਨਹੁਨਿਪਾਲਾ। ੧੨। ਬਿਤਨਮਤੀਇਕਚ
 ਚਲਾਹਿਤੁਮੁਗਲਕੀਏਕਾਜੰਤਮੰਤਅਰਖਸੀ
 ਕਗਜਾਨਤਹੁਤੀਅਨੇਕ। ੧੩। **ਚੌਥਾ** ਏਕਰੇਵ
 ਸਤਿਨਲੀਨੀਸਖੀਬੁਲਾਇਕੈ। ਪਰਿਗਈਤਿਨਮੈ
 ਤੇਤਸੁਐਸੇਆਇਕੈ। ਕਾਲਿਸਜਨਕੇਬਾਗਕਹਿ
 ਯੋਚਲਿਜਾਇਓ। ਹੋਇਹਮੁਖਕੇਰੇਖਤਭੋਗਮ
 ਹੋਏ। ੧੪। **ਚੌਥਾ** ਦੁਤਿਅਸਖੀਐਸੇਕਹਿਯੋਸੁਨਸ
 ਬਿਬਚਨਹਮਗਭੋਗਕਮੈਓਯਾਹੋਸੰਨਾਬਪੈਓ
 ਗ। ੧੫। **ਚੌਥਾ** ਅਸਤਾਚਲਸੁਗਜਾਬਗਯੋਪ
 ਚੀਰਿਸਿਤੋਸਸਿਪ੍ਰਗਟਯੋ। ਭਗਵਤਿਨੁਉਪਜਿਯੋ
 ਸੁਖਭੋਗੇ। ਬਿਗਹਿਨਿਕੋਸਾਇਕਸਸਿਮਯੋ
 ੧੬। ਅਸਤਾਚਲਸੁਗਜਾਯੋਗਹਿਯੋਚੰਦ੍ਰਮੰਗ
 ਇ। ਲਪਟਿਹਿਯੋਪਿਯਤਿਯਨਸੋਤਿਯਾਇਯਨਲ
 ਪਟਾਇ। ੧੭। ਉਡਗਤਗੀਗੀਗਵਿਅਥਨਪ੍ਰਭਾਪ੍ਰਵ
 ਪਾਇ। ਜਾਨੁਕਚੰਦ੍ਰਅਮੀਨਕੇਛੇਬਿਤਲੀਆ
 ਇ। ੧੮। **ਚੌਥਾ** ਅਸਤਾਸੋਗਨਤਿਨਮਨੋ। ਚਰਿ

ਜਮਪਦਿਕਾਇਕਸਾਨੋ। ਚੋਬੇਜਾਮੋਇਕਰਹੇ॥
 ਚਤੁਰਸ੍ਰਕੇਗੀਵੰਕੁਚਗੇ॥੧੧॥ ਨਨੁਖਾਨਾ॥
 ਵਾਨਤਿਤਰਿਨਦਿਖਿਜੰਗਿਹੈਰਸਮਾ। ਭੁਜਾਨਵਲਾਮੈ॥
 ਨਪਰਨਦੁਸਟਨਦਹਿਬੇਕਾਜਾ॥੧੨॥ ਸਵੈਲਾ॥ ਜਾਨਿ
 ਪਿਆਨਬਿਛੋਹਤਿਆਨਕੇਛੋਭਬਦਿਯੋਉਰਭੀਤਰ
 ਭਗੀ॥ ਆਚਰਡਹਿਕੈਮੋਤਿਨਹਰਦੁਰਵਤਜਾਨਿਭਯੋ
 ਉਜਿਯਾਗੀ॥ ਪਾਨਪੁਪੇਛਤਪ੍ਰੀਤਮਕੋਤਨਕੈਸੇਹੋਇ
 ਹਰਹਤਪਿਆਗੀ॥ ਚੰਦਚਕਿਯੋਸੁਚਹੈਚਿਹਲੋਚਿਤ
 ਦੇਤਰਿਵਕਰਕੀਰਿਸਿਗੀ॥੧੩॥ ਕ੍ਰਿਸ਼ਨਾਚੰਦ੍ਰਾਚਲੋ
 ਪ੍ਰਾਨਪਿਮੇਛੁਲੇਛੁਲਾਯਾਛੋ। ਰਿਪੈਚਰੁਮਨਵੈਮੈ
 ਨਸਾਛੋ। ਕਿਪੈਗੀਰਬਏਸੁਹੁਕੇਸੁਪਗੇ। ਸੁਨੇਕਾਨਾਮੈ
 ਸੇਨਵੈਸੇਨਿਹੇ॥੧੪॥ ਤਿਹੀਬਯਾਹੁਮੈਤੋਰੁਚਥੈਯੋ
 ਆਰਿਏਯੋਤੁਮੈਭੋਗਭਵਤਕਮੈਯੋ। ਬਿਲੀਚਨਕਰੇਪ੍ਰ
 ਤੋਤੇਪਧਗੇ। ਸਭੈਚਿਤਕੈਦੁਖੈਕੈਸੋਕਡੇ॥੧੫॥ ਸਮਾ॥
 ਯਾ। ਲਈਸਹਚਗੀਚਤੁਰਸੁਏਕਬੁਲਾਇਕੈ। ਕੋਰਪਿ
 ਅਰਵਸਾਥਭੇਰਸਮੁਝਾਇਕੈ॥ ਲਿਖਿਪਤਿਆਕਰ
 ਰਈਕਹਿਯੋਤਿਹੰਦੀਜਿਯੋ। ਹੋਕਲਿਹਮਭੇਬਯਾਕ੍ਰਿਪਾ
 ਚਲਿਕੀਜਿਯੋ॥੧੬॥ ਕਹਿਯੋਰਵਹਿਐਸਭੇਰਸਮੁ
 ਝਾਇਯੋ। ਕਾਲਹਮਭੇਬਯਾਕ੍ਰਿਪਾਕਰਿਅਇਯੋ। ਜਥੈ
 ਮੁਗਲਛਲਿਦੈਹੋਰੁਖਚੜਾਇਕੈ॥ ਚੜ੍ਹਬੈਸਜਨਵਾ
 ਮਿਲਿਯਹੁਹਮਕੈਅਇਕੈ॥੧੭॥ ਚੰਦ੍ਰਾ॥ ਪ੍ਰੀਤਮੁ

ਗੋਲਕੋਲੋਚਲੀਆਪੁਨੇਬਾਗਲਿਦੇਇਸਾਸ
 ਕਸਿਲੇਸਰਗਚਲੀਹਿਦੈਹਰਬਉਪਜਾਇ॥੧੩॥
 ਬਗਿਮੁਗਲਕੋਲੋਚਲੀਉਤਨਿਪਸੁਤਹਿਬੁ
 ਲਾਇ॥ਫਲਨਰਬਵਨਕੋਨਿਮਤਿਚੜੀਬਿਰ
 ਛਪਜਾਇ॥੧੪॥ਚੜਤੁਰੁਖਐਸੈਕਹਿਯੋਕਹਕ
 ਸਤੈਕਜਾਮੁਹਿਰੇਖਤਤਿਯਅਨਤਸੋਮਮਤਾ
 ਆਵਤਲਾਜਾ॥੧੫॥ਉਤਰੁਖਤੋਯੋਕਹੀਕਹਗਈ
 ਵਹੜੀਆਤੈਜੋਅਬਭੋਗਤਹੁਤੋਅਧਿਕਮਾਨਿ
 ਸੁਖਜੀਅ॥੧੬॥ਮੈਨਗਿਯੋਤਿਯਅਨਤਸੋਭਯੋ
 ਭੇਰਇਹੋਕੋਨਾਕਿਛੁਚਰਿਤਇਹੁਰੁਖਮੈਯੋਕਹਿਬਾ
 ਧੀਮੈਨ॥੧੭॥ਯੋਚਿਤਾਚਿਤਬੀਚਕਰਿਚੜੀਯੋਬਿ
 ਰਛਪਰਧਾਇ॥ਗਤਿਮਾਨੀਤਿਯਨਿਪਤਿਕੋਸੁਤਕੋ
 ਨਿਕਟਬੁਲਾਇ॥੧੮॥ਅਤਿਪੁਕਾਰਕਰਿਦੁਖਤੋ
 ਉਤਰਿਯੋਨਿਪਸੁਤਜਾਨਿ॥ਉਤਰਤਰਿਯੋਭਜਾਇ
 ਤਿਯਕਛੁਨਦੋਯੋਆਨਿ॥੧੯॥ਆਪਣਾਚਰਿ
 ਕਜੀਪੈਗਯੋਤਹਿਐਸੈਕਹਿਯੋਐਕੁਰੁਖਅਚਰ
 ਜੋਕੇਅਥਿਨਮੈਲਹਿਯੋਤਕੋਚਲਿਕਾਜੀਜੁਅ
 ਪੁਨਿਹਰਿਯੋਹੋਮੋਰਿਤੋਕੋਭਗਮੁਸੁਅਜੁਨਿਵਰਿ
 ਯੋ॥੨੦॥ਦੋਹਰਾ॥ਸੁਨਤਬਚਨਕਾਜੀਉਰਿਯੋਸੰਗਲ
 ਈਨਿਜੁਨਗਿ॥ਭਲਿਅਯੋਤਿਹੁਰੁਖਤਰਲੋਗਸੰਗਕੇ
 ਭਰਿ॥੨੧॥ਚੜੀ॥ਭੇਰਨਗਿਸੋਸਭਤਿਨਕਹਿਯੋ॥

ਤਪਥੇਤਿਹੰਦੂਮਕੋਲਹਿਯੋ॥ਤਿਨਹੁਅਪਨੇਮਿਤ੍ਰ
ਬੁਢਾਯੋ॥ਰੁਖਚਰੇਪਿਅਭੋਗਕਮਾਯੋ॥੨੫॥ਅਮਿਤ੍ਰ

ਅਮਿਤ੍ਰਮੀਰਜੋਕਹਿਯੋਸਤਿਸੋਜਾਨਿਯੋ॥ਤਦਿਨ
ਤੰਤਿਨਮੁਗਲਹਿਤੁਕਹਿਮਾਨਿਯੋ॥ਤਵਨਦਿਵਸਤੋਂ

ਕਾਂਜੀਚੇਰੋਹਹਿਯੋ॥ਹਿਸਤਿਬਚਨਸੋਭਿਯੋਜੁਮੋ
ਕੋਇਨਕਹਿਯੋ॥੨੬॥੨੭॥ਕੋਇਕਸਦਸਿਆਨੇਸਹ

ਹਿਕੋਸਦਰੋਅਨਗਾਨੈਕਨੇਹਨਹਿਕੀਜਿਯੈਤਉਤਹੁ
ਨਿਕੋਸੰਗਾ॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥

ਕਥਾਸੰਦੀਗਮਕਬਿਉਚਰੀਹਿਤਚਿਤਲਾ
ਇਬਹੁਕਿਥਾਬੰਧਨਨਿਮਿਤਿਮਨਮੈਕਹਿਯੋਉਪਾ

ਇ॥ਧੰਮਨਿਕਟਤਕੇਹੁਤੀਹੋਭਬਦੀਜਿਹੰਨਗੀਤਿ
ਨਹੁਕਹਿਯੋਚਰਿਤ੍ਰਇਕਸੋਤੁਮਸੁਨਹੁਸੁਧਾਰਿ

ਸੀਛਲਾਛਿਤ੍ਰਕੁੰਭਿਤਿਹੰਨਾਮਾ॥ਦੁਯੋਗਤ
ਮੁਗਲਕੀਥਾਮਾ॥ਤਿਨਜੁਕਿਯਾਚਰਿਤ੍ਰਸੁਨਊ॥ਤ

ਤੰਤੁਮੋਹਿਚੈਰਿਭੁਭੁ॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥

ਨਮਿਤ੍ਰਦੀਲਈਮੰਗਾਇਕੋ॥ਲੀਪਆਪਨੇਹਥਪਤਿ
ਹਿਦੇਖਾਇਕੋ॥ਯਹੁਸੇਸੰਗਯੋਕਹਿਯੋਸੁਧਾਰਿਕੋ॥

ਚੈਰੋਤੰਤੁਮੋਤੀਗਤਿਹੰਨਪਿਯਾਕੋ॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥

ਪਿਯੋਰੋਅਯੋਜਬਜਨਿਯੋ॥ਯਹੁਸੇਸੰਗਥਾ

ਨਿਯੋਗੈ ਅਬਹੀਲਾਪੁਕੇਹਿ ਤਜੈਹੈ ॥ ਆਨਿ ਨਹਿਤ
 ਵਪਸ ਬਧੈਹੈ ॥ ੧ ॥ ੨੪ ॥ ਨਰਪੁਲਾਯੋ ਜਗਤੰਗਈ
 ਯਾਰਕੇ ਪਾਸਾ ॥ ਜਾਇਨਿ ਪਤਿਕੇ ਸੰਗ ਮੀਰ ਚਕਕਿ
 ਯਾਨਤਸਾ ॥ ੨ ॥ ੨੫ ॥ ਮੁਹਰਪਰਾਪਤਿ ਹੋਇ ਵਕ
 ਕੇਲੇ ਵਈ ॥ ਬਿਨੁ ਰੀਨੇ ਪਨਸੈ ਤਕੇ ਪਨਰੇ ਵਈ ॥ ਪ
 ਨੀਤਿ ॥ ਗਿਨਿ ਪਨਕੇ ਕੋ ਗਿਨੁ ਜਾ ਵਈ ॥ ਹੋਰ ਵਡਿਆ
 ਗਿਕਰਿ ਕਕਵਨ ਚਿਤਲਾ ਵਈ ॥ ੩ ॥ ੨੬ ॥ ਨੇਹਰ
 ਨਿਗਤਿ ਮਾਨਿਕਰਿ ਜਾਇ ਯਾਉ ਠਾਇ ॥ ਲਗੀ ਮਿਹਿ
 ਰਿਯਾਕਰੰਤੀ ਨਰਬਧਾਯੋ ਆਇ ॥ ੪ ॥ ਚੈਨ ਸੁਨਤ
 ਮੁਹਰਉਠੈ ਭੇਰਨ ਕੋ ਯੋ ਪਛਨੀ ॥ ਬਾਯੋ ਬੰਦੇ
 ਜਾਕੇ ਅਧਿਕ ਪ੍ਰੀਤਿ ਮਨਮਾਨਿ ॥ ੫ ॥ ਪ੍ਰੀਤਿ ਕੈ ਸਾਥੈ
 ਤਨਬਢੈ ਕਸਟਕੈ ਸਹੁੰ ਹੋਇ ॥ ਤਉ ਤਹੁ ਨਿਸੰਦੇਸੀ
 ਭੁਲਿ ਨਕਰਿ ਯਹੁ ਕੋਇ ॥ ੧ ॥ ੧ ॥ ੨ ॥ ੩ ॥ ੪ ॥ ੫ ॥
 ੬ ॥ ੭ ॥ ੮ ॥ ੯ ॥ ੧੦ ॥ ੧੧ ॥ ੧੨ ॥ ੧੩ ॥ ੧੪ ॥ ੧੫ ॥
 ੧੬ ॥ ੧੭ ॥ ੧੮ ॥ ੧੯ ॥ ੨੦ ॥ ੨੧ ॥ ੨੨ ॥ ੨੩ ॥ ੨੪ ॥ ੨੫ ॥
 ੨੬ ॥ ੨੭ ॥ ੨੮ ॥ ੨੯ ॥ ੩੦ ॥ ੩੧ ॥ ੩੨ ॥ ੩੩ ॥ ੩੪ ॥ ੩੫ ॥
 ੩੬ ॥ ੩੭ ॥ ੩੮ ॥ ੩੯ ॥ ੪੦ ॥ ੪੧ ॥ ੪੨ ॥ ੪੩ ॥ ੪੪ ॥ ੪੫ ॥
 ੪੬ ॥ ੪੭ ॥ ੪੮ ॥ ੪੯ ॥ ੫੦ ॥ ੫੧ ॥ ੫੨ ॥ ੫੩ ॥ ੫੪ ॥ ੫੫ ॥
 ੫੬ ॥ ੫੭ ॥ ੫੮ ॥ ੫੯ ॥ ੬੦ ॥ ੬੧ ॥ ੬੨ ॥ ੬੩ ॥ ੬੪ ॥ ੬੫ ॥
 ੬੬ ॥ ੬੭ ॥ ੬੮ ॥ ੬੯ ॥ ੭੦ ॥ ੭੧ ॥ ੭੨ ॥ ੭੩ ॥ ੭੪ ॥ ੭੫ ॥
 ੭੬ ॥ ੭੭ ॥ ੭੮ ॥ ੭੯ ॥ ੮੦ ॥ ੮੧ ॥ ੮੨ ॥ ੮੩ ॥ ੮੪ ॥ ੮੫ ॥
 ੮੬ ॥ ੮੭ ॥ ੮੮ ॥ ੮੯ ॥ ੯੦ ॥ ੯੧ ॥ ੯੨ ॥ ੯੩ ॥ ੯੪ ॥ ੯੫ ॥
 ੯੬ ॥ ੯੭ ॥ ੯੮ ॥ ੯੯ ॥ ੧੦੦ ॥

ਗਜੇਨੀਅਪਿਕਤਰੁਨਿਕੋਤੇਜਾਬਿਗਜਤਾਜਾਸਮਅ
 ਨਤਨਕਤੁੰਗਜਤਾ॥੩॥**੨੦੦**॥ਨਿਸਦਿਨਬਾਸੁਤ
 ਤਕੈਮੁਗਲਾਨਅਨਤੈਜਾਇ॥ਅੰਗਇਸਤਿਅਨਸੈ
 ਤੈਤਿਅਤੋਕਛਨਸੰਕਇ॥੪॥**੨੦੧**॥ਹੇਮੁਗਲਾਨਤੈਰ
 ਮਤਤੁਨਿਧਾਗਿਸਿਚਿਤਾਕੀਨੁਏਕਬੁਲਾਇਗਿਧੁਬ
 ਲਬਨਿਕਕੀਮਤਾ॥੫॥**੨੦੨**॥ਏਕਦਿਵਸਤਾਸੰਕਹਿਯੋਏ
 ਸਕਲਾਸੁਮੁਣਾਇ॥**੨੦੩**॥ਮਤਿਯੋਯੋਨਿਜਪਤਿ
 ਤੇਯਪਾਇ॥੬॥ਪਿਯਸੇਵਤਤਿਅਜਾਗਿਕੈਪਤਿਕੋਦਿ
 ਯੋਜਗਾਇ॥ਲੈਆਗਿਯਾਸੁਤਬਨਿਕਕੇਸੰਗਾਬਿਯੋਗੀ
 ਆਇ॥੭॥ਪਿਯਸੇਵਤਤਿਅਜੋਗੈਕਹੈਦੁਸਰੇਕਉ
 ਆਇ॥**੨੦੪**॥ਤੁਮਤੁਰੇਸਤੀਪਤਿਜੈਨੰਤਨੇਹੰਛੁਦਿਜਾਇ
 ॥੮॥**੨੦੫**॥ਪਿਯਕੋਪ੍ਰਥਮਜਿਵਇਆਪੁਪੁਨਿਧਾ
 ਇਯੋ॥ਪਿਯਪੁਛੇਬਿਨੁਨੈਕਨਲਪੁਕਯੰਜਾਇਯੋਜੋ
 ਪਿਯਆਇਸੁਰੇਇਸੁਸਿਧਪਰਲੀਜਿਯੋਰੋਬਿਨੁਤਕੇ
 ਕਛੁਕਹੇਨਕਸਜਕੀਜਿਯੋ**੨੦੬**॥**੨੦੭**॥ਬਿਨੁਪਿਯਕੀਆ
 ਗਿਯਾਲਈਮੈਲਾਘਕੋਨਜਿਯੋਉਕੋਦਿਕਸਦਿਤਨੇ
 ਸੋਪਿਯਕੋਕਹਿਯੋਕਮਾਂਉ॥੧੦॥ਸੁਨੇਤਬਚਨਮੁਖ
 ਮੁਗਲਾਨਾਗਿਯਾਤਿਅਕਹਿਦੀਨਾਗੀਵਿਗਯੋਜਰਥੈ
 ਨਸੁਨਿਸਕਿਯੋਨਕਛੁਛਲਚੀਨਾ॥੧੧॥ਸੁਨਤਬਚਨ
 ਤਿਯਉਠਿਚਲੀਪਿਯਕੀਆਗਿਯਾਧਾਇਗਤਿਮਾਨੀ
 ਸੁਤਬਨਿਕਸੋਰਿਰੈਰੁਖਭੁਧਜਾਇ॥੧੨॥ਪਰੈਆਪ

ਵਕੈਸਿਐਕੋਦਿਕਸਟਸਹਿਲੇਤਾ॥ਤਉਸੁਘਗਨਾ
 ਇਸਤਿਯਨਭੇਰਨਅਪਨੇਰੇਤਾ॥੧੩॥ਸਾਇਓਸਾ
 ਚਗੜਪਾਖਿਨਾ॥੨॥ਚਰਿਤ੍ਰੇਮੰਤ੍ਰਾਕੁਰਾਸੰਘੇ
 ਅਰੁੰਦਚੰਦ੍ਰਸਮਾਪਤਮਸਕਸਭਮਾਨਾ॥
 ੪੩੬੪॥ਅਰੁੰਦ੍ਰਾ॥ ਲਗੰਗਚੰਦ੍ਰਾ
 ਬਹੁਰਿਬੰਗਹਿਮੰਤ੍ਰਿਪੁਤਰਹਿਯੋ॥ਭਈਭੋਰ
 ਬਹੁਰੰਨਿਕਟੰਕਹਿਯੋ॥ਤਚੈਮੰਤ੍ਰਿਯੋਉਸੰਘੇ
 ਭਾਖਿਯੋ॥ਚਿਤਰਸਿਧਕੋਪੁਤਕੋਪੁਨਗਾਖੋ॥੧੪॥ਸ
 ਹਮਚੀਨਮਾਚੀਨਮੈਏਕਨਗੀ॥ਗੇਆਪਨੈਖਾਵੰਦ੍ਰਾ
 ਅਪਿਕਾਖਾਗੀ॥ਜੁਸੰਘੇਭਾਖੈਵਹੀਬਾਤਮਨੈ॥ਥਿ
 ਨਤਾਹਿਪੁਛੇਨਹੀਕਾਜਠਨੈ॥੨॥ਇਨੈਨਡਰੈਹੈਤ
 ਹਿਡੈਗੀ॥ਬਿਨਤਾਹਿਨਹਿਏਕੀਹੁਹੈਗੀ॥ਇਯਕੁਪ
 ਅਨੁਪਲਹਿਪੀਯਜੀਵੈ॥ਬਿਨਨਹਿਪੁਛੇਨਹੀਪ
 ਨਿਪੀਵੈ॥੩॥ਮਤੀਲਲਨੀਕੋਹੈਨਮਥਲਾ॥ਦਿ
 ਪੈਚਰੁਅਭਾਮੰਨਗਮਾਲਾ॥ਸੁਨੀਕਨਐਸੀਨ
 ਐਸੀਨਿਹਗੀ॥ਭਈਹੈਨਅਗੈਨੁਹੈਕੋਮਾਗੀ॥੪॥ਮ
 ਨੈਆਪੁਲੈਹਾਥਬ੍ਰਹਮੈਬਨਈ॥ਕਿਧੈਦੇਵਜਾਈਕਿ
 ਧੈਮੈਨਜਾਈ॥ਭਈਨਹਿਨਹੈਨੁਹੈਤ੍ਰੈਵੈਸੀ॥ਮਨੈ
 ਜਛਨੀਨਗਨੀਕਿਨਨੈਸੀ॥੫॥ਤਿਨਕਰੇਸਕੇਗਵਸੋ
 ਨੇਠਠਾਨਿਯੋ॥ਮਹਾਚਤੁਰਤਿਹਚਿਤਕੇਬੀਚਜਾਨਿਯੋ
 ॥ਅਪਿਕੁਪਅਨੁਪਤਕੋਬਿਰਾਜੋ॥ਲਖੇਜਾਹਿਕੰਤ੍ਰ

ਧਰ੍ਵਪਭਾਜੈ॥੬॥੨੦੮॥ ਅਪਿਕਪ੍ਰੀਤਿਤਸੋਕ
 ਗੀਚਿਤਮੈਚਤੁਰਪਛਨਾ॥ਫਰਿਦਈਲੱਜਾਸਰੈਬ
 ਧੀਬਿਰਹਕੇਬਨਾ॥੭॥੨੦੯॥ ਲਖਗੁਪਲ
 ਲੋਕਗੀਫਿਰਹੀ॥ਜਿਹੰਜੋਤਿਪ੍ਰਭਾਨੰਜਿਤਕਰੀ॥ਨਿ
 ਸਿਏਕਤਿਖਾਤਹੰਬੋਲਿਲਿਯੋ॥ਮਨਭਾਵਤਰੁਪ
 ਸੋਭੰਗਕਿਯੋ॥੮॥੨੧੦॥ ਸਿਗਗੀਨਿਸਿਭੁਪਸੋਭੰਗਕਿਯੋ॥
 ਇਹੰਬੀਚਤਿਖਾਧਤਿਅੰਨਿਪਰਿਯੋ॥ਤਿਹੰਆਵ
 ਤਜਾਨਿਰਗੀਹਿਯਮੈ॥ਇਹੰਭਾਤਿਚਰਿਤਭਇਯੋਜਿ
 ਯਮੈ॥੯॥੨੧੧॥ ਤਕਿਖਾਕਰਿਗਯੋਨਿਪਰਿਅਪ
 ਨੀਸੇਜਬਨਾਇ॥ਜਾਇਖਿਅਹਿਅਗੋਲਿਯੋਪਰਮਪ੍ਰੀ
 ਤਿਉਪਜਾਇ॥੧੦॥੨੧੨॥ ਭੁਪਲਾਯੋਚਿਤਮੈਠਾਯੋਆ
 ਨਿਤਿਖਾਕੇਹੋਤਾ॥ਅਪਿਕਚਿਤਭੀਤਰਗਯੋਸ੍ਵਾਸ
 ਨਉਚੋਲੇਤ॥੧੧॥੨੧੩॥ ਪਤਿਸੋਅਤਿਗਤਿਮਾਨਿਕੈਰਹੀਗ
 ਰੇਯਪਦਾਇ॥ਕਿਯੋਸਿਗਨੋਭੁਪਕੋਸੋਇਹੋਸੁਖਪਾਇ
 ॥੧੨॥੨੧੪॥ ਭੋਭਏਉਠਿਪਿਯਗਯੋਨਿਪਸੋਭੰਗਕਮਾਇ॥
 ਕਾਫਿਸਿਗਤੋਤੁਰਤੁਸਦਨਦਿਯੋਪਰੁਚਾਇ॥੧੩॥੨੧੫॥ ਜੋ
 ਸਿਯਨੋਭੋਗਤਮੈਤਿਖਾਸੋਕਰਤਪਿਯਗਾਤਾਹਿਮਹ
 ਜਡੁਸਮੁਫਿਯੋਚਿਤਭੀਤਰਗਿਰਧਰ॥੧੪॥੨੧੬॥ ਇਤਿਮੀ
 ਤਪਾਖਿਯੋਤਿਖਾਕਮਤਮੈਤ੍ਰਿਕਪਾਸੰਬਾਧਿ
 ਸਿਸਦਚਾਏਸਮਾਪਤਮਾਸੁਦਾਮਾਤੁ॥੧੫॥੨੧੭॥
 ੨੧੮॥ਅਵਗੁਨਾ॥ ੨੧੯॥ ਰਗਭੁਪਬੰਦਰਗਿਹ

ਨਿਜਸੁਤਹਿਗਹਿਕਹਿਰਿਯੋਪਠਾਇ॥ਪ੍ਰਤਸਮੈਮੈ
 ਤੀਸਹਿਤਬਹੁੰਲਾਯੋਬੁਲਾਇ॥੧॥ਗੀਝਿਗਇ
 ਐਸੇਕਹਿਯੋਬਚਨਮੰਤਿਯਨਸੰਗਾਪੁਰਖਤਿਯ
 ਨਚਤੁਰੰਚਰਿਤਮੈਸੋਕਹੁਪ੍ਰਸੰਗ॥੨॥ਤੀਸਤੁ
 ਵੇਕਹੁਤੇਪੁਰਅਨੰਦਇਕਗਾਂਊ॥ਨੇਤੰਗਕੇਦਿ
 ਗਬਸਤਕਹੁਲੁਕੇਠੰਊ॥੩॥ਤਹੰਸਿਖਿਸਾਖ
 ਬਹੁਤਾਵਤਮੋਰਬਛਾਇ॥ਮਨਬੰਛਤੁਸੁ
 ਖਮੰਬਿਬਗਤਗਿਹਨਸੁਖਪਾਇ॥੪॥ਏਕਤਿਯ
 ਧਨਵੰਤਕੀਤੋਨਗਰਮੈਆਨਿ॥ਹੇਗਿਹਿਧੀਤਿ
 ਤਭਈਬਧੀਬਿਹਕੇਬਨ॥੫॥ਮਗਨਦਾਸਤਕੇ
 ਹੁਤੋਸੋਤਿਨਲਿਯੋਬੁਲਾਇ॥ਕਛੁਕਦਰਬਤਕੇ
 ਦਿਯੋਐਸੇਕਹਿਯੋਬਨਾਇ॥੬॥ਨਗਰਇਤੁਮ
 ਰੋਬਸਤਤਾਹਿਮਿਲਾਵਹੁਮੋਹਿ॥ਤਹਿਮਿਲੈਦੈ
 ਤੁਝੈਅਮਿਤਰਬਲੈਤਹਿ॥੭॥ਮਗਨਲੋਭਧ
 ਨਕੇਲਗੇਆਨਿਰਵਕੇਪਾਸਾ॥ਪਰਿਪਾਇਨਕਰਜੋ
 ਹਿਕਹਿਇਹੰਬਿਧਿਕਿਯਅਰਦਾਸਿ॥੮॥ਸਿਖਿਯੋ
 ਚਹਤਜੋਮੰਤੁਮਸੋਆਯੋਮੁਹਾਥਾਕਹੋਤੁ
 ਮੈਸੋਕੀਜਿਅਹੁਜੁਕਛੁਤੁਹੋਸਾਥ॥੯॥
 ਚਲਿਯੋਧਾਰਿਅਤੀਤਕੇਭੇਸਰਈ॥ਮਨ
 ਮਨਬਿਖੈਸੀਤਗੋਤੀਮਨਈ॥ਚਲਿਯੋਸੋਤਤਕੇ
 ਫਿਰਿਯੋਨਾਂਹਿਫੇਗਾਧਸਿਯੋਜੋਏਕਵਡਿਯਕੇਸੁਰੇ

੧੧੦ ॥ ਦੋ ਪਦੋ ॥ ਲਖਿ ਤਿਯਤ ਹਿ ਸੁਭੇਖ ਬਨ ਯੋ
 ॥ ਫੁਲ ਪਨ ਅਰੁ ਕੈਠ ਮਗ ਯੋ ॥ ਅਗੇ ਹਿ ਤ ਕੋ ਤਿ
 ਨ ਲੀਨਾ ॥ ਚਿਤ ਕ ਸੋ ਕ ਦੁਰਿ ਕ ਹਿ ਦੀਨਾ ॥ ੧੧੧ ॥ ਦੋ ਪਦੋ ॥
 ਬਸਤ ਪਹਿ ਰਿਬ ਹੁ ਮੇਲ ਕੇ ਅਤਿ ਸੁਭੇ ਸਕੈ ਡਗਿ ॥
 ਤਵ ਨ ਸੇਜ ਸੋ ਭਿਤ ਕ ਗੀਉ ਤਿ ਮਭੇਖ ਸੁਧਾਇ ॥ ੧੧੨ ॥ ਤ
 ਬਤ ਸੋ ਤਿਯ ਯੋ ਕ ਹੀ ਭੋਗ ਕਰਹੁ ਮੁਹਿ ਸਾਥਾ ॥ ਪਸੁਪ
 ਤ ਹਿ ਦੁਖ ਦੈ ਘਨੈ ਮੈ ਬੇਰੀ ਤਵ ਹਥ ॥ ੧੧੩ ॥ ਗਇ ਚਿਤ
 ਚਿਤ ਕ ਗੀ ਬੈਠੇ ਤ ਹੀ ਠਗਾ ਮੰਤ੍ਰ ਲੇਨ ਆਯੋ ਤੋ ਭਈ
 ਐਰ ਕੀ ਐਰ ॥ ੧੧੪ ॥ ਅ ॥ ਤੇ ਯੋ ਭਏ ਪੁਜਤੈ ਕਹਹੁ ਮਾ
 ਨ ਨ ਕੀਜਿਯੋ ॥ ਧਨੀ ਭਏ ਤੋ ਦੁਖ ਨਿਧਿ ਨਿਰੀਜਿਯੋ
 ॥ ਰੂਪ ਭਏ ਤੋ ਕਹੁ ਐਠ ਨ ਹਿਠ ਨਿਯੋ ॥ ਚਿਧ ਨ ਜੋ ਬਨ ਰਿ
 ਨ ਚਰਿ ਪਹੁ ਨ ਜਾਨਿਯੋ ॥ ੧੧੫ ॥ ਛੰ ॥ ਧਰਮ ਕੇ ਸੁਭਜ
 ਨ ਮਧਮ ਤੋ ਰੂਪ ਹਿ ਪੈਯੋ ॥ ਧਰਮ ਕੇ ਧਨ ਪੰਨਿ ਧਰਮ
 ਤੋ ਜਸੁ ਰੈਯੋ ॥ ਕਹਿਯੋ ਤੁਹੋ ਮਾਨਿ ਧਰਮ ਕੈ ਸੇਕੈ ਛੰ
 ਗਾ ਮਹਾਨ ਕ ਕੇ ਵੀ ਚ ਦੇਹ ਅਪਨੀ ਕਿਯੋ ਬੈਠੈ ॥ ੧੧੬ ॥
 ਕਹਿਯੋ ਤੁਹੋ ਮਾਨੋ ਭੋਗ ਤੋ ਸੋਨ ਹਿ ਕਹਿਯੋ ॥ ਕਠਿ ਕਲੰ
 ਕ ਕੈ ਤੇ ਅਧਿਕ ਮਨ ਭੀ ਤਰ ਡਹਿਯੋ ॥ ਛੰ ॥ ਰਿਬ ਯਹੁ ਤ
 ਨ ਰਿਕੇ ਲਾਤੋ ਸੋਨ ਕ ਮਾਉ ॥ ਧਰਮ ਜਾ ਕੀ ਸਭ ਠੋਕੈ
 ਸੇਕੈ ਪਾਉ ॥ ੧੧੭ ॥ ਗਾ ॥ ਕਾਮਾ ਤੁਹੈ ਜੋ ਤਿਯ ਆ
 ਵਤ ਨ ਕੇ ਪਾਸਾ ॥ ਮਹਾਨ ਕ ਮੋਤ ਰਿਯੈ ਰੈ ਜੋ ਜਾਨ ਨਿ
 ਰਾਸ ॥ ੧੧੮ ॥ ਪਾਇ ਪਰਤ ਮੈ ਸਦਾ ਪੁਜ ਕਹਤ ਹੈ ਮੋਹਿ ॥

ਅ

ਤਸੋਗਿਛੀਮੀਚਤਲਾਜਨਆਵਤੋਤਿ
 ਕਿਸਨਪੁਜਜਗਕੇਭਏਕੀਨੀਗਸਿਬਨਾਇਭੰਗ
 ਗਧਿਕਾਸੈਕਰੇਪਰੇਨਰਨਹਿਜਾਇ॥ ੨੭॥ ਪੰਚਤੋਤ
 ਲੈਬ੍ਹਮਕਰਿਕੀਨੀਨਰਕੀਰੇਹਾਕਿਅਪਹੀਤਿ
 ਬਿਖੈਇਸਤੀਪੁਰਖਸੇਨਹ॥ ੨੮॥ ਭਯੋਤੋ
 ਅਨਿਗੋਮੁਹਿਸੰਗਾ॥ ਬਿਅਪਤਮੁਹਿਤਨਅਪਿ
 ਕਅਨੰਗਾ॥ ਅਜਮਿਲੇਤੁਮੋਬੈਨੁਮਹਿੰ॥ ਬਿ
 ਹਨਲਕੇਭੀਤਗਜਹਿੰ॥ ੨੯॥ ਅਗਤੋ
 ਭਯੋਅਨੰਗਤੋਰੇਤਮੋਹਿਦੁਖਆਇ॥ ਮਹਾਹੁਤੁ
 ਕੋਪਕਰਿਤਹਿਨਰਿਯੋਜਗਇ॥ ੩੦॥ ਧਰੁ
 ਪੀਗਜਮਨਬਾਲਮਰਨਤੁਮੋਕਸਕਰਿਯੋਮਹਾ
 ਰੁਝੈਕੋਪਿਅਨਧੋਮਨਬੀਚਸੁਡਹਿੰ॥ ਹਮਨਤੁ
 ਰੇਸੰਗਭੋਗੁਚਿਮਾਨਕਰੈਗੋ॥ ਤਿਅਗਿਧਰਮਕੀਨ
 ਹਿੰਤੋਹਿਕਬਹੁਨਬਰੈਗੋ॥ ੩੧॥ ਕਹਿਯੋਤਿਹੋਮਾਨਿ
 ਭੋਗਤੋਸੋਕਿਯੋਕਰਿਯੋ॥ ਧਰਨਰਕਕੇਬੀਚਜਾਇ
 ਪਰਬੇਤੋਡਹਿਯੋ॥ ਤਵਆਲਿਗਨਕਰੇਧਰਮਅ
 ਹਿਕੈਮੁਹਿਗਹਿੰ॥ ਹੋਅਤਿਅਪਜਸਕੀਕਥਾਜਗ
 ਤਮੋਕੋਨਿਤਿਕਹਿੰ॥ ੩੨॥ ਚਲੈਨਿਰਕੀਕਥਾਥਕ
 ਤਕਸਤਿਨੈਰਿਖੈਹੋ॥ ਧਰਮਾਜਕੀਸਭਾਜੁਥਕੈਸੇ
 ਕਰਿਦੈਹੋ॥ ਛਾਡਿਯਾਨਬੰਖਿਅਲਹਮੋਨਹਿਪਰਿ
 ਯੋਕਹੀਸੁਹੰਸੋਕਹੀਬਹੁਹਿਅਕਹਿਯੋਨਕਰਿਯੋ

ਮ

੨੨॥ ਨੂਪਕੁੰ ਅਭਿਯੰਕਰੀ ਭੋਗਸੇ ਸੋ ਪਿਆਕਰਿਯੋ॥ ਪ
 ਰਨ ਨਰਕ ਕੇ ਬੀਚ ਅਧਿਕ ਚਿਤ ਮਹਿ ਨ ਹਿਡਹਿਯੋ॥
 ਨਿਰਤਿ ਹਰੀ ਲੋਗ ਕਰਕਰਿ ਕੈ ਮੁਖ ਕਰਿਯੋ॥ ੩॥ ਸਤਿਹ
 ਰੇ ਸੋ ਸੁ ਅਧਿਕ ਚਿਤ ਭੀ ਤਰਹਿਯੋ॥ ੩॥ ਤੋ ਕਰਿਯੋ ਕੋ
 ਉਨਿ ਰਕਭੁਜ ਬਭੇਰ ਲਹੈਯੋ॥ ਜੋ ਲਖਿ ਕਉ ਬਾਤ
 ਤਸੇ ਤੋ ਮੋ ਨਿਹੈਯੋ॥ ਆਜੁ ਹਮੇ ਸਾਥੀ ਮੰਤਰ ਚਿ ਸੋ
 ਰਿਕਰਿਯੋ॥ ਹੋ ਨ ਤਰਛੋ ਤੋ ਟੰਗ ਤਰੇ ਅਬੋਹੇ ਇਨਿ ਕਰਿ
 ਯੋ॥ ੨੮॥ ਟੰਗ ਤਰੇ ਸੋ ਜਾਇ ਕੇ ਲਕੈ ਜਾਇ ਨ ਮਵੈ॥ ਬੈ
 ਠਿਨਿ ਫੁਲ ਸਕਰੈ ਰੇ ਨ ਸਿਗਰੀ ਨ ਬਜਾਵੈ॥ ਬੰਧੇ ਧਰਮ
 ਕੇ ਮੈ ਨ ਭੋਗਤੁ ਹਿਸਾ ਬਕਰਤੋ॥ ਜਗ ਅਪਜ ਸਕੇ ਹੋਤ
 ਅਧਿਕ ਚਿਤ ਬੀਚ ਡਰਤੋ॥ ੨੯॥ ਕੋ ਦਿਜਤ ਨਰੁ ਮ
 ਕੋ ਭਜੇ ਚਿਨ੍ਰੇ ਤੋ ਹਿਨ ਛੋਗੇ॥ ਗਹਿ ਆਪਨ ਪਰ ਅਜੁ
 ਸਗਰੇ ਤੋ ਕੋ ਨਿਸਿ ਤੋਗੇ॥ ਮੀਤ ਤਿਹ ਹੋਤ ਕਾ ਸਿਕਰਵ
 ਤੁਲੈ॥ ਹੋ ਧਰਮ ਰਾਜ ਕੀ ਸਭਾ ਜੁ ਬਠਾ ਚਿ ਰੈਰੈ
 ਆਜੁ ਪਿਆਤ ਵਸੰਗ ਸੇ ਜਗ ਚਿ ਮਨ ਸੁਹੈ॥ ਮ
 ਨ ਭਾਵਤ ਕੋ ਭੋਗ ਚਿਤ ਚਿਤ ਮਹਿ ਕਮੈ॥ ਆਜੁ
 ਸੁਹਤਿ ਸਭੈ ਨਿਭੋਗ ਸੁੰਦਰ ਤਵ ਕਰਿਯੋ॥ ਸਿਵ ਬੈਰੀ
 ਕੋ ਰਹਾਸ ਕਲਾ ਮਿਲਿ ਤੁਮੈ ਪ੍ਰਹਰਿਯੋ॥ ੩੦॥ ਪ੍ਰਥਮ ਛ
 ਤ ਕੇ ਧਾਮ ਰਿਯੋ ਬਿਧਿ ਜਨਮ ਰਿਯੋ॥ ਬਹੁ ਹਿਜਗਤ ਕੇ
 ਬੀਚ ਕਿਯੋ ਕਲਾ ਅਧਿਕ ਚਿ ਜਾ ਰਿਯੋ॥ ਬਹੁ ਹਿਸਭ ਨਮੈ

ਥੈਠਿਆਪੁਕੰਪੁਜਕਹਉ॥ ਗੇਮਤੁਹੇਸਥਨੀਚ
 ਕੁਲਜਨਮਹਿਪਉ॥ ੩੩॥ ਕਹਾਜਨਮਕੀਬਤ
 ਜਨਮਸਭਕਰੇਤਿਹੇ॥ ਗੇਮੇਨਹਮਸੈਅਜੁਐ
 ਸਪਦਿਭਗਹਮੇ॥ ਬਿਰਹਤਿਹੇਲਾਲਥੈਠਿ
 ਪਾਵਕਮੈਬਰਿਯੈ॥ ਹੀਵਿਹਲਾਲਅਜੁਮਿਐ
 ਤੁਮੇਬਿਨੁਮਰਿਯੈ॥ ੩੪॥ ਦੋਹਰਾ॥ ਗਇਰਿਯੋਜਿ
 ਯੁਦੈਮੁਏਸੀਭਗਵਤੀਕੀਆਨਾ॥ ਸੰਕਤਿਆਗਿ
 ਯਾਸੈਗਮੈਕਰਿਹੈਨਰਕਪਯਾਨ॥ ੩੫॥ ਚਿਤਕੇਸੇ
 ਕਨਿਰਵਤਕਰਿਗੇਮੇਹਮੇਸੰਗਾ॥ ਮਿਲੇਤਿਹੇਬਿ
 ਨੁਅਧਿਕਇਆਪਤਮੇਹਿਅਨੰਗ॥ ੩੬॥ ਨਰਕਪਰ
 ਨਤੈਮੈਡੋਕੋਨਤੁਮਸੈਸੰਗਾ॥ ਤਿਤਨਮੇਤਨਕੈਸਉ
 ਇਆਪਤਅਧਿਕਅਨੰਗ॥ ੩੭॥ ਛੰਦ॥ ਤਰੁਨਿਕ
 ਗਿਯੋਬਿਧਿਤੋਹਿਤਰੁਨਹੀਦੇਹਹਮੇ॥ ਲਖੇਤੁਮੈ
 ਨਅਜੁਮਦਨਬਸਿਭਯੋਹਮੇ॥ ਮਨਕੋਭਗਮਨਿ
 ਵਰਿਭੋਗਮੇਸੰਗਕਰਿਯੋ॥ ਨਰਕਪਰਨਤੈਕਅ
 ਪਨਚਿਤਬੀਚਨਡਰਿਯੈ॥ ੩੮॥ ਦੋਹਰਾ॥ ਪੂਜਜਾਨਿ
 ਕੀਜੋਤਰੁਨਿਮੁਕਿਕੈਕਰਤਪਯਾਨਾ॥ ਤਵਨਿਤਰੁਨਿਗੁ
 ਰਤਵਨਕੀਲਗਤਸੁਤਾਸਮਾਨ॥ ੩੯॥ ਛੰਦ॥ ਕ
 ਹਤਰੁਨਿਸੋਪ੍ਰੀਤਿਨੇਹਨਹਿਓਗਨਿਬਹੰਗਿ॥ ਏਕਪੁਰ
 ਖਕੈਛਾਡਿਐਗੁੰਦਗਨਰਚਹੰਗਿ॥ ਅਧਿਕਤਰੁਨਿਗੁ

ਚਿਮਨਿਤੁਨਜਾਸੋਹਿਤਕਰੀ। ਹੋਤੁਰਤੁਮੁਤਕੋ
 ਧਮਨਗਨਅਗੋਕਰਿਧਰੀ। ਕਰਕੋ
 ਕੈਸੇਬਚੋਹਿਰੈਨਉਪਜਤਸੰਤ। ਤੋਹਿਮਾਭਿਕੈਸੇਜਿ
 ਹੋਬਚਨਨੇਕੇਨੰਤ। ਗਇਚਿੰਤਇ
 ਹੰਭੰਤੋਬਿਚਗਿਯੋ। ਇਹਸਥਿਕੋਉਨਹਮੋਗਾਯਾ
 ਹਿਭਜੇਮੋਧਮਜਾਈ। ਭਜਿਚਲੈਤ੍ਰਿਖਰੇਤਗਾ
 ਹੀ। ਤਤੋਯਾਕੀਉਸਤਤਕਗੋ। ਚਰਿਤਖੇਲਿਯਾ
 ਕੋਪਹਿਹੋਗਾ। ਬਿਨੁਗਤਿਕਰੇਤੁਨਿਜਿਯਮੈਗਾਕਵਨ
 ਸਿਖਿਅਮੁਹਿਅਨਿਉਬਧੈ। ਧੰਨਿਅਤੁ
 ਨਿਤਵਹੁਪਧੰਨਿ। ਪਿਤਮਾਤਤਿਹੋਗਾਧੰਨਿ। ਤਿਹ
 ਰੇਸਧੰਨਿ। ਪ੍ਰਤਿਪਾਲਨਹੋਗਾਧੰਨਿ। ਕੁੰਅਹੁਤਵ
 ਬਕਤਅਧਿਕਜਮੈਛਾਬਿਛਾਜੈ। ਹੋਜਲਜਸੁਗਅ
 ਰੁੰਦ੍ਰਪਕੰਦ੍ਰਪਲਖਿਭਜੈ। ਸੁਭਸੁਹਗਤਨ
 ਹੋਚਰੁਚੰਚਲਚਖੋਸੰਹਿ। ਖਗਮਿਗਜਛਕੁਜੈ
 ਗਅਸੁਗਸੁਗਨਮੁਨਿਮੋਹੰਗਿ। ਸਿਵਸਨਿਕਾਰਿਕ
 ਬਕਿਤਹੁਤਲਖਿਨੇਤ੍ਰਤਿਹੋਗਾਹੋਅਤਿਅਚਜਾ
 ਕੋਬਤਚੁਭਤਨਹਿਰੈਹਮੇ। ਪੈਦ
 ਤੇਅੰਕਪ੍ਰਜੰਕਲਲਾਕੋਲੈਕਾਹੁ। ਸੋਭੇਰਨਭਾਖਤ
 ਜੀਕੋ। ਕੇਲਕਮਾਤਬਿਹਤਸਦਾਨਿਸਿਮੈਨਕਲੇਲ
 ਨਲਾਗਤਫੀਕੋ। ਜਾਗਤਲਾਜਬਫੰਤਹਮੈਰਗਲਾ
 ਗਤਹੈਸਜਨੀਸਭਹੀਕੋ। ਤਤੋਬਿਚਗਤਹੋਚਿਤਮੈ

ਇਹ ਜਗਤ ਸੋਧੀ ਸੋਧ ਨੀਕੋ : : : ਚ
 ਹੁਮਿਤ੍ਰਿਅ ਤਿਹ ਰਾਇ ਸੋਧੀ ਬਚਕ ਹਿਯੋ ਸੁਨਾਇ
 ਅਜੁ ਭੋਗਤੋ ਸੋਕੋ ਕੈ ਮਹਿ ਹੋ ਬਿਖੁਖਾਇ ਚਿ
 ਸਿਖ ਬਗਾਬਾਗੈ ਨਤ ਵਚਿਧਨਾ ਪੋਬਨਾਇ ਲ
 ਜੋਕੋ ਚਮੋ ਕੈ ਰਯੋ ਚੁਭਤ ਨਤ ਤੋ ਆਇ ਬ
 ਨੇਠੇ ਆਵਤ ਪਨੇ ਹੋਰਤ ਹਰਤ ਗਿਆਨਾ ਭੋਗ
 ਮਨੋ ਕਛੁ ਨਹੀ ਭੁਭੁ ਬੇਸਮਾਨ ਪੰਨਿਅ
 ਬੇਹਮ ਤੋ ਜਗਤ ਨਿਗਖਿ ਪਥਕੋ ਲੇਤਾ ਬਰਬ
 ਸਿਖਿਆ ਵਤ ਠਲ ਪਕਰਿ ਜਾਨ ਬਹੁ ਘਰੇਤ
 ਅਟਪਟਾਇ ਬਤੈ ਕੋ ਮਿਲਿਯੋ ਚਹਤ ਘਾ
 ਸੰਗਾ ਮੈਨ ਬਾਨ ਬਾਲਾ ਬਿਧੀ ਬਿਹਰ ਬਿਕਲ
 ਭਯੋ ਅੰਗ ਸੁਪਿਜ ਬਤੈ ਹਮ ਪਰਿ ਬ
 ਚਨੁ ਗੁਰੁ ਏਹ ਮਾਗਾ ਪੁਤਾਇ ਪ੍ਰਤਿ ਪ੍ਰਤਿ ਪ੍ਰਤਿ
 ਲਗਿ ਪਟ ਬਾਗਾ ਨਿਜੁ ਨਹੀ ਕੇ ਸਾਬਨੇ ਹੁਮ ਨਿਤ
 ਬਢੈ ਆਪਾ ਪਰਨਹੀ ਕੀ ਸੇਜ ਭੁਲਿ ਸੁਪਨੇ ਹੁਨ ਜੈ
 ਯਹੁ ਪਰਨਹੀ ਕੇ ਭਜੇ ਸਹੁ ਸਬਾ ਸਵਭਾ ਪ
 ਏਹਾ ਪਰਨਹੀ ਕੇ ਭਜੇ ਚੰਦ ਕਲਿ ਕੰਗ ਕਹ ਏਹਾ ਪਰਨ
 ਹੀ ਕੇ ਹੋਤ ਸੀ ਸਰਸ ਸੀ ਸੁਗਵ ਏਹਾ ਪਰਨਹੀ ਕੇ
 ਤਕਦਕ ਕਵਰਨ ਕੋ ਘਾਏ ਪਰਨਹੀ ਸੋਨੇ
 ਭੁਗਿ ਪੈ ਨੀਕ ਸਿਜਾਨੁ ਪਰਨਹੀ ਕੇ ਭਜੇ ਕਲਾਇ
 ਪਿਤਤ ਨਮਾਨੁ ਪਰਨਹੀ ਕੀ ਜਾਨਿ ਭੋਗ ਪਰ

ਤਿਅਹਿਜੁਕਹੰਗੀ॥੧੩॥ ਅੰਤਸ੍ਰਾਨਕੀਮਿਸਤੁਹਾਥਲੈ
 ਭੀਕੇਮਹੰਗੀ॥੫੩॥ ਬਾਲਹਮੇਪਾਸਦੇਸਦੇਸਨ
 ਤਿਆਵੰਗੀ॥ਮਨਬੰਛਤਬਗਮੰਗੀ॥ਸਾਨੀਗੁਸੀਸ
 ਫੁਕਵੰਗੀ॥ਸਿਖਿਆਪੁਤ੍ਰਤਿਆਸੁਤਾਜਾਨਿਆਪਨੇਥਿ
 ਤਧਮਿਯੋ॥ਹੋਕਹੁਸੁੰਦਰਤਿਹੰਸਾਬਾਵਨਕੈਸੇਕਰਿਕ
 ਰਿਯੋ॥੫੪॥ ਚੰਪਈ॥ ਬਚਨਸੁਨਤਕੁਪਿਤਤਿਆਭ
 ਈ॥ਜਗਿਥਰਿਆ॥ਠਿਛੁਕੈਗਈ॥ਅਬਹੀਚੋਚੋਰਕ
 ਰਿਓਠਿਓ॥ਤੁਹਿਕੋਪਕਰਮਹੰਗੀਸੁਵਿਓ॥੫੫॥ ਰੰਝਰ
 ਹੰਸਖੇਲੈਸੁਖਮੇਸ਼ੋਕਾਕਰਤਹੰਝਾ॥ਨੈਨਹੇਨਿਹੁ
 ਰਇਕਿਯੋਹੇਤਲਗਤਨਰੇਖਾ॥੫੬॥ ਤਿਹਮਹੇਤਤੀ
 ਸੁਨਿਸਾਖਿਹਮੇਥੈਨਾ॥ਲਖੇਲਗਨਲਗਿਜਾਇਜਿ
 ਨਿਬਡੇਬਿਰਹਿਯਾਨੈਨ॥੫੭॥ ਕਪੋਛੰਦਾ॥ਦਿਜਨਰੀ
 ਜਿਯਹੁੰਦੁਜਨਕਹੰਦਿਸਦਿਰਿਖੈਯਹੁ॥ਸੁਖੀਗਾਥਿਹੁਸਾਥ
 ਸੁੰਤ੍ਰਸਿਰਖੜਗਾਥਜੈਯਹੁ॥ਲੋਕਲਾਜਕੋਛੰਡਕ
 ਛੁਕਰਜਨਹਿਕਰਿਯਹੁ॥ਪਰਨਗੀਕੀਸੇਜਪਾਵਸੁਪ
 ਨੇਹੁਨਧਰਿਯਹੁ॥ਗੁਗਜਾਥਤੇਮਹਿਕਹਿਯੋਇਹੈਪੁਨ
 ਲਯੋਸਧਗੋ॥੫੮॥ ਰੰਝਰਾ॥ਸੁਨਤਰਵੇਕੇਬਚਨਤਿ
 ਯਮਨਅਪਿਕਰਿਸਾਇ॥ਚੋਚੋਰਕਹਿਕੈਓਗੀਸਿ
 ਥਿਅਨਰਿਯੋਜਗਾਇ॥੫੯॥ ਸੁਨਤਚੋਰਕੇਬਚਸੁਵਨ
 ਅਪਿਕਡਰਿਯੋਨਰਨਾਪਾਪਨੀਪਾਮਹੀਤਜਿਭਜਿਯੋ
 ਸੁਪਿਨਹੀਮਨਮਾਘਾ॥੬੦॥ ਏਤ੍ਰੀ॥ ਚਾਹੁਪਾਖਿਯਾ

ਯ

ਰਾਨ
 ਤੁਪਧਪਪਪਤ
 ਲਿਭਿਯਪਮਤ
 ਹਮੇਗੇ॥

੨੮

੨੯

ਨੇੜੇ ਆ ਚਲੇ ਤੇ ਮੇਰੇ ਨਾਮ ਬਾਰੇ ਬਹੁਤ ਸੋਚੀ
 ਤੇ ਮਾਧ ਤੇ ਮਾਧ ਤੇ ਮਾਧ ਤੇ ਮਾਧ ॥੨॥ ੪੩ ॥
 ੨੯ ॥ ੨੯ ॥ ਸੁਨਤ ਚੋਰੋ ਕੇ ਬਚਨ ਸੁ
 ਵਨ ਉਠਿ ਯੋਗ ਧੰਨ ਗਾਭ ਜਿਯੋ ਜਾਇ ਭੰਪਾਇ ਮਨ
 ਪਨੀਪ ਮਹੀ ਭਾਗਿ ॥੧॥ ਚੋਰ ਸੁਨਤ ਜਗੇ ਸਭੈ ਭੈ ਜੈ ਨਰ
 ਨਾਇਕ ਕਰ ਮਪਾ ਚ ਸਤ ਕਲਗੇ ਮਿਲੇ ਸਿਤਾ ਬੀ
 ਆਇ ॥੨॥ ੪੪ ॥ ਚੋਰ ਬਚਨ ਸਭ ਹੀ ਸੁਨਿਯਾ
 ਏ ॥ ਕਢੇ ਖੜਕ ਗਇ ਪ੍ਰਤਿ ਆਏ ॥ ਕੁਕਿ ਕਹੈ ਚੁਰਿ
 ਜਾਨ ਨਹੈ ॥ ਤੁਹਿ ਤ ਸਕਸ ਮਪਾ ਮਪ ਠੈ ॥੩॥
 ੩੦ ॥ ਅਗੇ ਪਛੇ ਦਹਿ ਨੇ ਘੋਰਿ ਸੋਰਿ ਸਲੀਨਾ ਪੈ
 ਡਭ ਜਨ ਕੈ ਨਹਿ ਯੋਗ ਇਜਤ ਨ ਯੋਗੀਨ ॥੪॥ ਵਕੀ
 ਕਰ ਗ੍ਰੀਧਰੀ ਪਗਿ ਆਲਈ ਉਤਾਗਿ ਚੋਰ ਚੋਰ ਕਰਿ
 ਤਿਹੰਗ ਹਿਯੋ ਡੁਕ ਮੁਤ ਹੀ ਭਾਗਿ ॥੫॥ ਲਗੇ ਮੁਤ ਹੀ
 ਕੇਗਿ ਹਿਯੋ ਭੁਮ ਮੁਛ ਨ ਖਾਇ ॥ ਭੇਰ ਨ ਕਹੁ ਨਾਲ
 ਹਿਯੋ ਮੁਸਕੈ ਲਈ ਚੜ੍ਹਾਇ ॥੬॥ ਲਾਤ ਮੁਸਟ ਬਾ
 ਜਨ ਲਗੀ ਸਿਖਿ ਪਹੁੰਚੇ ਆਇ ॥ ਭੁਤ ਭੁਤ ਤਿਯ
 ਕਹਿ ਹੀ ਕੋ ਉਨਸ ਕਿਯੋ ਛੁਗਇ ॥੭॥ ੪੫ ॥ ਜੁਤੀ
 ਬਹੁਤਿ ਹੰਮੁ ਡਲ ਗਈ ॥ ਮੁਸਕੈ ਤਕੀ ਐਰਿ ਚੜ੍ਹਾ
 ਈ ॥ ਥੰਰ ਸਲ ਤਿਹੰਰਿ ਆਪ ਠਈ ॥ ਆਨਿ ਆਪਨੀ
 ਸੇਜ ਸੁਤਈ ॥੮॥ ਇਹ ਛਲ ਖੇਲਿ ਗਇ ਭਜਿ ਆਯੋ
 ॥ ਥੰਰ ਸਲ ਤਿਯ ਭੁਤ ਪਠਾ ॥ ਯੋ ਸਿਖਿ ਨ ਭੇਰ

੭-੨੦੨੧ ਪਰਿਪਿਅਗੀਮੁਖਪਰਗਈਨੈਨਗੀਨਿ
 ਗਇ॥ ਪਰਕਪਰਕਛਤਿਅੰਕਰੇਬਚਨਨਭਾਇ
 ਜਾਇ॥ ੮॥ ਅੰਗੇਲਾ॥ ਹਮਪੁਛੰਹਿਗੇਅਹਿਨਤੁਮ
 ਕਛੁਭਾਇਯੋਅਹੀਕੇਘਰਮਾਂਹਿਭਲੀਬਿਧਿ
 ਖਿਯੋ॥ ਨਿਗੋਨਕਹਿੰਦੈਕਇਕਤਬੁਲਾਇਕੋਹਿਤ
 ਬੰਦੈਹੈਇਹਜਾਨਹਿੰਦੈਸੁਖਪਾਇਕੈ॥ ੯॥ ਚੰ॥ ੧੨॥
 ਪ੍ਰਤਭਯੋਤਿਅਬਹੁਰਿਬੁਲਾਈ॥ ਸਕਲਕਥ
 ਕਹਿਤਹਿਸੁਨਾਈ॥ ਤੁਮਕੁਪਹਮਪਰਚਰਿਤਬ
 ਨਯੋ॥ ਹਮਹੁੰਤੁਮਕਹੰਚਰਿਤਰਿਖਯੋ॥ ੧੦॥ ਤ
 ਕੋਭਾਤਬੰਦਿਤੋਛੋਗੇਯੋ॥ ਭੀਤਿਭੀਤਿਤਿਹਿਤਿਅ
 ਹਿਨਿਹੋਗੇਯੋ॥ ਬਹੁਰਿਐਸਜਿਅਕਬਹੁਨਪਰਿਅ
 ਹੁਮੋਰਅਪਰਾਧਛਮਾਪਨਕਰਿਯਹੁ॥ ੧੧॥ ਤ
 ਛਿਮਾਕਹੁਅਬਤਿਯਹਮੈਬਹੁਰਿਨਕਰਿਯਹੁ
 ਪਿਅਚੀਸਸਹਸ੍ਰਟਕਤਿਸੈਰਈਛਿਮਾਹੀਬੰਧਿ
 ੨॥ ੧੨॥ ੧੩॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥
 ੨੧॥ ੨੨॥ ੨੩॥ ੨੪॥ ੨੫॥ ੨੬॥ ੨੭॥ ੨੮॥ ੨੯॥ ੩੦॥
 ੩੧॥ ੩੨॥ ੩੩॥ ੩੪॥ ੩੫॥ ੩੬॥ ੩੭॥ ੩੮॥ ੩੯॥ ੪੦॥
 ੪੧॥ ੪੨॥ ੪੩॥ ੪੪॥ ੪੫॥ ੪੬॥ ੪੭॥ ੪੮॥ ੪੯॥ ੫੦॥
 ੫੧॥ ੫੨॥ ੫੩॥ ੫੪॥ ੫੫॥ ੫੬॥ ੫੭॥ ੫੮॥ ੫੯॥ ੬੦॥
 ੬੧॥ ੬੨॥ ੬੩॥ ੬੪॥ ੬੫॥ ੬੬॥ ੬੭॥ ੬੮॥ ੬੯॥ ੭੦॥
 ੭੧॥ ੭੨॥ ੭੩॥ ੭੪॥ ੭੫॥ ੭੬॥ ੭੭॥ ੭੮॥ ੭੯॥ ੮੦॥
 ੮੧॥ ੮੨॥ ੮੩॥ ੮੪॥ ੮੫॥ ੮੬॥ ੮੭॥ ੮੮॥ ੮੯॥ ੯੦॥
 ੯੧॥ ੯੨॥ ੯੩॥ ੯੪॥ ੯੫॥ ੯੬॥ ੯੭॥ ੯੮॥ ੯੯॥ ੧੦੦॥

ਤੇਤੁਮਕੋਅਧਿਕਰਿਛੰਉ॥੨॥ਉਤਰਦੇਸਨਿਪਤਿਇ
 ਕਭਗੀਸੁਗਜਬੰਸਮਾਹਿਉਜਿਯਗੀ॥੩॥ਮਤੀਤ
 ਕੀਪਟਗੀ॥ਮਾਨਹੁਛੀਗਸਿਧਮਥਿਅਨੀ॥੪॥ਏਕਸੁ
 ਤਤਕੇਰਵਲਯੋ॥ਜਾਨੁਕਡਮਿਓ੨॥ਵਿਦਯੋਜੋਬ
 ਨਜੋਬਅਧਿਕਤਿਹੰਬਛੀ॥ਮਾਨਹੁਚੰਦਸਾਮਥਿਕਾ
 ਛੀ॥੫॥ਧਰਿਯੋਸੁਮੇਰੀਕੁੰਅਰੀਤਿਹੰਨਮਾ॥ਜਾਸਮਾਓਗਨ
 ਜਗਮੈਬਾਮਾ॥ਸੁੰਦਰਤਵਨਿਭਵਨਮਹਿਭਈ॥ਜਾਨੁਕ
 ਕਲਾਚੰਦਕੀਵੁਈ॥੬॥ਜੋਬਨਜੋਬਅਧਿਕਤਿਹੰਧੀ
 ॥ਮੈਨਸੁਨਾਭਰਨਜਾਨੁਭਗੀ॥ਵਕੀਪੁਭਾਜਤਨਹਿਕਹੀ
 ॥ਜਾਨੁਕਛੁਲਮਾਲਤੀਹੀ॥੭॥ਵਿੰਦਗਾ॥ਜਗੈਜੋਬਨ
 ਕੀਜੋਬਕੇਵਲਕਤਗੋਅੰਗਾ॥ਜਾਨੁਕਛੀਗਸਮੁਤ੍ਰਮੈ
 ਰਮਕਤਛੀਸਤੰਗਾ॥੮॥ਰਛਨਦੇਸਨਿਪਤਵਤ
 ਬਗੀ॥ਭੰਤਿਭੰਤਿਕੋਭੋਗਨਭਗੀ॥ਵੇਇਪੁਤ੍ਰਕੰਨਿਯਾਇ
 ਕਭਈ॥ਜਾਨੁਕਗੀਸੁਰਪਕੀਵੁਈ॥੯॥ਕਿਤਿਕਦਿਨਨ
 ਗਜਾਵਹੁਮਹਿਯੋ॥ਤਿਹੰਸਿਭਛੰਤ੍ਰਪੁਤਬਿਧਿਧਰਿਯੋ॥
 ਕੋਅਗਿਯਾਤਕੀਤੋਟਗੀ॥ਜੋਭਵੈਚਿਤਮੈਸੋਕਗੈ॥੧੦॥
 ਐਸਭੰਤਿਬਹੁਕਲਬਿਹਨਿਯੋ॥ਚਕਿਯੋਬਾਸੰਤ
 ਸਭਨਜਿਯਜਾਨਿਯੋ॥ਤਤੋਪਿਆਥਿਨੁਗਹਿਯੋਨਪੈਗੈ॥
 ਬਿਹੁਬਨਭਏਹਿਯਾਜਗੈ॥੧੧॥ਵਿੰਦਗਾ॥ਬਿਹੁਬ
 ਨਗਛੇਲਗੇਕੈਸਕੈਬੰਧੈਪੀਗਾ॥ਮੁਖਛੀਕੀਬਾਤੈਕਰੇ
 ਪੇਦਪਿਆਕੀਪੀਗੈ॥੧੨॥ਸੁਰਅਨੰਗਕੇਤਨਗਡੇਕਛੇਦੁ

ਏਕਬੰਦੀ ਤਿਤੀਏ ਯਹੁ

ਸਉ ਅਲਛੁਟਿ ਲੋਕਲਜਤੁ ਲਕਾਨਿ ਸਭਗਈਤ
 ਸਕਦੈ ਦੁਟਿ ॥੨॥ ਏਕ ਪੁਰਖ ਸੁੰਦਰ ਹੁਤੈ ਤਕੈ ਲਖ
 ਬੁਲਾਇ ਮੈਨ ਭੋਗਤ ਸੋ ਕਿਯੋ ਹਿਰੈ ਯਥਾ ਉਪਜਾਇ
 ॥੧੩॥ ਤੰਤ੍ਰ ਪ੍ਰਣੀਤਾ ਤਸੋ ਭੋਗ ਕਰਤ ਤਿਯ ਸੀ ਜਨੁ
 ਨਾਮਿ ਭਵਨ ਤਿਹ ਬਸੀ ॥ ਨਿਤ ਨਿਸਾ ਕਰਤ ਹਿ ਬੁਲ
 ਵੈ ॥ ਮਨ ਭਵਤ ਕੇ ਭੋਗ ਕਮਾਵੈ ॥੧੪॥ ਆਵਤਤਾ
 ਹਿ ਲੋਗ ਸਭੋ ਕੋ ਚੋਗ ਪਛਾਨਿ ਪਾਹੁ ਟੋਕੈ ॥ ਜਬ ਚੇ
 ਗੀਤਿ ਨ ਬਚਨ ਸੁਨਾਵੈ ॥ ਤਬ ਗਿਯਾ ਹੁਸੈ ਪੈਠੈ ਪਵੈ
 ॥੧੫॥ ਭੋਗ ਜਹ ਸੋ ਤਿਯ ਅਤਿ ਕਹੈ ॥ ਭਾਂਤਿ ਭਾਂਤਿ ਕੇ
 ਭੋਗ ਨ ਈਗਾ ਅਧਿਕ ਕਮਾਵੈ ਤਿਯ ਉਪਜਾਵੈ ॥ ਲਪ
 ਟਿਲ ਪਟਿ ਕਹਿ ਭੋਗ ਕਮਾਵੈ ॥੧੬॥ ਰੰਗਾ ਜਬ ਚੇ
 ਗੀ ਪਹੁ ਨ ਕੋਊ ਤਰੇ ਤਬ ਨਾਇ ॥ ਤਬ ਵਪਾਵਤ
 ਪੈਠੈ ਕੀਤ ਮਿਲਤ ਤਿਹ ਆਇ ॥੧੭॥ ਤਪਤ ਰੰਗ
 ਨਿਭਈ ਤਿਯ ਮਿਤ ਬੁਲਾਯੋ ॥ ਤਿਯ ਕੇ ਭੋਗ ਸਭ ਸੋ
 ਆਯੋ ॥ ਇਹ ਬਿਧ ਤਸੋ ਬਚਨ ਉਚਗਾ ॥ ਮਸੋ ਭੋਗ
 ਅਧਿਕ ਤੁਮ ਕਹੇ ॥੧੮॥ ਨਾਮਿ ਕਹਿਯੋ ਸੁਨਿ ਮਿਤ ਹਮ
 ਗਾ ਕਹੈ ਬਾਤ ਸੋ ਕਹੁ ਪਿਆਗਾ ॥ ਮਿਤ ਮੋਕ ਨ ਪਹਿਲੀ
 ਜਗਾ ॥ ਅਵਗਯ ਸੁਤਨ ਭੇਦ ਨ ਰੀਜਹੁ ॥੧੯॥ ਏਕ
 ਦਿਵਸ ਤੁਮ ਬਨ ਮੈ ਜਾਹੁ ॥ ਮੇਰਿ ਮਿਲੇ ਜਤੁ ਪਤਿ
 ਯੋ ਕਹਿਯਾ ॥ ਏਬ ਚਭਾ ਖਿਮੈ ਨਹੈ ਰਹਿਯਹੁ
 ॥੨੦॥ ਤੁਮ ਜੋ ਲੋਗ ਦੇਖਿ ਹੈ ਅ

ਈ॥ ਯੋਕਹਿ ਯਹੁਤਿ ਨ ਬਚਨ ਸੁਨਈ॥ ਆਨਿ ਗਵ
 ਤੋ ਬਚਨ ਕਹੈ॥ ਸੁਨਿ ਬਤਿ ਯਹੁ ਮਚਕ੍ਰਿਤ ਮਹੈ ਗੋ
 ੨੧॥ ਚੜ੍ਹੀ ਪਾਨ ਸੁਤਹੰ ਹਮ ਅੰਧੈ॥ ਗੁਰੁ ਭਾਖਿ ਤਵ
 ਸੀਸ ਸੁਕੈ॥ ਲੈਤੋ ਕੋ ਅਪਨੇ ਘਸੈ॥ ਭਾਂਤਿ ਭਾਂਤਿ
 ਕੋ ਭੋਗ ਕਮੈ॥ ੨੨॥ ਤਵ ਨੇਜਾ ਰਤੈ ਸੋਹੀ ਕਿਯੋ॥ ਜ
 ਵਨ ਭਾਂਤਿ ਅਥਲਾ ਕਹਿ ਰਿਯੋ॥ ਭਯੋ ਪ੍ਰਤ ਬਨ ਮੰ
 ਹਿ ਸਿਧ ਗਿਯੋ॥ ਏਕ ਬਾਵਰੀ ਮਾਂਹਿ ਬਿਹਰਿਯੋ॥ ੨੩॥
 ੨੪॥ ਮੰਜਨ ਕਹਿ ਬਾਂਝੀ ਬਿਖੈ ਬੈਠਿਯੋ॥ ਧਿਆਨ ਲਗਾ
 ਈ॥ ਕਹਿਯੋ ਆਨਿ ਮੁਹਿ ਰੈਗੇ॥ ਰਸ ਨ ਸ੍ਰੀਜਤੁ ਗਇ॥
 ੨੫॥ ਯੋ ਸੁਨਿ ਲੋਗ ਸਕਲ ਹੀ ਪਯੋ॥ ਛੇਹਾ ਸਕ
 ਰੁ ਚਹੁ ਲਿਖਾਏ॥ ਦੁਪਤਾ ਤ ਅਗੇ ਲੇਧਹੀ॥ ਭਾਂਤਿ
 ਭਾਂਤਿ ਸੋ ਪਾਇਨ ਪਹੀ॥ ੨੬॥ ਰਸ ਰਯੋ ਤੁ ਮਕੈ ਜਤੁ ਗ
 ਈ॥ ਗੁਰੁ ਭਾਖਿ ਰੈਗੇ ਯੋ ਬਡਾਈ॥ ਤਤੋ ਸਭ ਉਸਤਤਿ
 ਹਮ ਕਹੀ॥ ਮਹਾ ਕਾਲ ਕੇ ਬੰਦ ਨ ਪਹੀ॥ ੨੭॥
 ਮਹਾ ਕਾਲ ਕੀ ਬੰਦ ਤੋ ਸਭ ਕੋ ਲੇਹੁ ਛੁਗਾਇ॥ ਤਵ ਪ੍ਰ
 ਸਾਦਿ ਬਿਚਰਹਿ ਸੁਗਾ ਪਹਿ ਨਰ ਕਨਹਿ ਜਾਇ॥ ੨੮॥
 ਚਲੀ ਕਥਾ ਪੁਰੀ ਤਰਾਈ॥ ਤਿਨ ਗਨੀਸ਼
 ਵਨ ਨ ਸੁਨਿ ਪਈ॥ ਚੜ੍ਹੀ ਪਾਨ ਤਹੰ ਕਹੰ ਚਲੀ॥ ਲੀ
 ਨੇ ਬੀਸ ਪਚਾਸਿ ਕਅਲੀ॥ ੨੯॥ ੩੦॥ ਚਲੀ ਚਲੀ
 ਆਈ ਤਹੰ ਜਹੰ ਹੁਤੋ ਨਿਜ ਮੀਤਾ॥ ਭਾਖਿ ਗੁਰੁ ਪਾਇਨ ਪ
 ਰੀ॥ ਅਧਿਕ ਮਾਨਿ ਸੁਖ ਚੀਤਾ॥ ੩੧॥ ੩੨॥ ਕਿਹੰ ਬਿ

Digitized by Panjab Digital Library | www.panjabdigilib.org

ਨਕੇਨਾਥਾ॥ ੩੭॥ ਨਵਲਕਾਨ੍ਹਗੀਪੀਨਵਲਨਵਲ
 ਸੁਖਾਲਿਏਸੰਗਾਨਵਲਬਸਤਜਾਮੇਂਧੇਗਤਨਾ
 ਗਾ॥ ੩੮॥ ਇਹੈਭੇਖਭਗਵਨਕੇਆਮੈਕਛੁਨਭੇਰਾ
 ਇਹੈਚਰਤਸਾਸਤਸਭਇਹੈਬਖਾਨਤਬੇਰਾ॥ ੩੯॥
 ਇਹੈਭੇਖਪਛਿਤਕਹੈਇਹੈਕਹਤਸਭਕੋਇ। ਰਹਸੁਰ
 ਯੋਜਦੁਪਤਿਤੁਮੈਂਭੇਰਨਹੋਇ॥ ੪੦॥ ੩੯॥ ਸਭਬ
 ਨਿਤਾਪਾਇਨਪਰਪਗੀ। ਭੰਤਿਭੰਤਿਸੋਥਿਨਤੀਕਗੀ॥
 ਨਥਹਮੇਧਾਮਪਧਾਗੁ। ਸ੍ਰੀਜਦੁਪਤਿਕੋਨਾਮਉਚਾ
 ਹੁ॥ ੪੧॥ ੪੦॥ ਧਾਮਚਲੈਹਮੇਪ੍ਰਕੁਕਰਿਕੋਕ੍ਰਿਪਾ
 ਅਪਗਾਹਮਠਾਢੀਸੇਵਾਕਰੈਕਰਨਨਿਰਧਾਗ॥ ੪੨॥
 ਗਨੀਸੁਤਤੁਮੈਂਜਿਐਸੁਖੀਬਸੈਤਵਦੇਸਾ। ਹਮਅ
 ਤੀਬਬਨਹੀਭਲੇਧੇਜੋਗਕੋਭੇਸਾ॥ ੪੩॥ ੪੨॥
 ਕ੍ਰਿਪਾਕਰਹੁਗ੍ਰਿਹਚਲਹੁਹਮੇਗਾਲਗੀਪਾਇਮੈਰੋਤਿ
 ਹੋਗ। ਜੁਕਛੁਕੋਹੋਕਹਿਹੋਅਬਸੋਈ॥ ਤਵਆਗਿਯਛੇ
 ਮਿਹੈਨਕੇਈ॥ ੪੪॥ ੪੩॥ ਮੈਯਾਸੋਗੋਸਟਿਕੋਰਕਹਿ
 ਅਲਿਰਈਉਠਾਇ॥ ਆਪੁਆਇਤਸੰਗਮੀਤ੍ਰਿਦੋਹ
 ਰਖਉਪਜਾਇ॥ ੪੫॥ ਲੈਤਕੋਘਰੋਰਲੀਮਨਮਾ
 ਨਤਕਰਿਭੋਗਾ। ਯਾਹਿਮਿਲਿਐਸਭਹਰਿਕਹੈਭੇਰਨਾ
 ਨਹਿਭੋਗਾ॥ ੪੬॥ ੪੪॥ ਤਵਨਜਾਭਕੋਸੰਗਲੈਚਲੀ
 ਲੀਨੇਸਾਥਪਚਾਸਿਕਅਲੀ। ਗੋਸਟਿਹੋਤਿਧਾਮਤਿ
 ਹੋਆਵੈ॥ ਸੰਕਤਿਯਾਗਿਕਰਿਭੋਗਕਮਾਵੈ॥ ੪੭॥ ੪੫॥

ਯਾਮੈ

ਤਵਨਜਸੈਯੋਕੈਹੈਨਿਜਨਗਿਜਿਯੋਹੋਇ।
 ਗਗੁਕਹਿਪਗਪੈਭੇਰਨਪਾਵੈਕੋਇ।
 ਨਕੋਚਿਤ੍ਰਕੋਸਕਤਨਕੋਉਪਾਇ।
 ਸੁਗਸਭਬ੍ਰਹਮਾਬਿਸਨਸੁਗਾਇ।
 ਮਾਚਰੁਪਦਮਸਿੰਹਾਦੇਨਾਦੀਬੁਧਿ।
 ਰਾਗਾਦਿਯੋਹੈਰੂਪਮਾਤ੍ਰਾਮਰੁਪਾ।
 ਰਾਗਾਦਿਯੋਹੈਰੂਪਮਾਤ੍ਰਾਮਰੁਪਾ।

ਗਗਜਮਨਭੀਤਰਬਸੈਕੈਲਾਖਕੀਦੁਨਾ।
 ਲੋਗਬਸੈਘਨੇਪੁਤੰਡਪਸੁਕੀਜੂਨ।
 ਬਹੁਗਿਸੁਮੰਤ੍ਰੀਬਚਨਉਚਗੋਸੁਨਪੁਨ੍ਰਿਪਤਿਪ੍ਰਾ।
 ਨਨਤੋਘਾਗੋਇਕਕਥਾਤਿਅਤੁਮਹਿਸੁਨਾਉ।
 ਤੋਤੁਮੋਤਾਪਮਿਟਾਉ।
 ਵਕੀਇਕੁਤੀਬਗਨਗਿ।
 ਚਿਤਮੈਕਿਆਬਿਚਾਰਿ।
 ਸਿਤਕੀਇਕਰਨੀ।
 ਨੀ।
 ਚਿਤਮਾਹੀ।
 ਬਿਰਧਗਯੋਪੈਰਾਇ।
 ਤਨਸੁਤਉਪਜਾਇ।
 ਗਗਧਮੋਤੰਜਨਨਦੈਯੋ।
 ਗਿਯੋ।

ਗਸਿਰਖਤਨਚਯੋ॥ ਸਕਲਪੁਰਖੁ ਕੇ ਸਬਨਯੋ॥
 ੪॥ ਰਹਿਨੇਹੁ ਬਸੈ ਹਥੀ ਸੈਹੀ॥ ਜਕੈ ਤੀਰਸਿ ਪਹਿ ਕੈ
 ਸਭਹੀ ਸਾਜਪੁਰਖ ਕੇ ਬਨੀ॥ ਜਾਨੁਕ ਮਹਾ ਜਪਤਿ
 ਅਨੀ॥ ੫॥ ੨੦॥ ਸਿਪਰਸੋਹੀ ਸੈਹਥੀ ਧੁਜਾ ਮਹੀ
 ਛਹਗਾਇ॥ ਮਹਾਬੀਰਸੀ ਜਾਨਿਯੈ ਤਿਯਾਨੁ ਮਈ ਜਾ
 ਇ॥ ੬॥ ਬਨਿਜਹੇਤ ਬਨਿਯਾ ਚਲਿਯੈ ਅਤਿ ਹਰਖ
 ਤਸਭ ਅੰਗਾ॥ ਗਵਤਗਵਤਗੀਤ ਸੁਭ ਬਨਮੈ ਪਸਿ
 ਯੋਨਿ ਸੰਗਾ॥ ੭॥ ੨੧॥ ਬਨਿਕਜਾਤ ਏਕਲੋਨਿਹ
 ਹਿਯੋ॥ ਛਲੋਯਾਹਿ ਯੋ ਬਾਲਾ ਬਿਚਾਰਿਯੋ॥ ਮਾਹਿਮਾ
 ਰਿਕਰਿਸੁ ਮੁਹਿਧਈ॥ ਕਾਛਿ ਕ੍ਰਿਪਨ ਪਹੁੰਚੀਆ
 ਈ॥ ੮॥ ੨੨॥ ਕਹੰ ਜਤਹੇ ਮੁਕੁਮਤਿ ਜੁ ਪਕਹੁਤਹ
 ਭਾਗਿ॥ ਮਾਹਤੋਂ ਨਹਿ ਅਜੁਤੁ ਹਿ ਪਗਿਯਾ ਬਸਤੁ
 ਤਾਗਿ॥ ੯॥ ੨੩॥ ਬਨਿਕ ਬਚਨੁ ਸੁਨਿ ਬਸਤੁ ਉਤ
 ਗੇਯਾ ਸੁਰੰਤ ਗਹਿਰਾ ਮਊਚੇ॥ ਸੁਨਿਤ ਸਕਹੈ
 ਰਾਸਤਿ ਹੋਗਾ॥ ਜਾਨਿ ਆਪਨੇ ਅਜੁ ਉਬੈ॥ ੧੦॥ ੨੪॥
 ੨੫॥ ਜੋ ਅਪਨੀ ਤੈਗੁਰਾ ਪਰਬੈ ਰਨਦੇਇ ਬਿੰਗਾ॥ ਤੇ
 ਤੁਮ ਅਬਜੀ ਵਤਹੈ ਬਚੈ ਤਿਹੈ ਅੰਗਾ॥ ੧੧॥ ਤਵੈ
 ਬਨਿਕ ਤੈਸੇ ਕਿਯੋ ਜਿਯੋ ਤਿਯਾ ਕਹਿਯੋ ਗਿਸਾਇ॥ ਥਰ
 ਹਰਕਗਛਿਤ ਪਗਿਰਿਯੋ ਬਚਨ ਨਭਾ ਯੋ ਜਾਇ॥
 ੨॥ ਤਬਤਹੁ ਨੀਹੈ ਤੇਉਤਹਿ ਇਕ ਛੁਕੀ ਕੇ ਸੰਗਾਰਾਮ
 ਭਨੈ ਤਿਹੈ ਬਨਿਕ ਕੀ ਬੁਧਿ ਪਰਪੁਰਿਯੋ ਬਿੰਗਾ॥ ੧੨॥

ਮਾਇ ਨੇ ਸ੍ਰੀ ਚੰਦ ਪੁਸ਼ਪਿਨੀ ਦੇ ਤਖਤਾਂ ਤੋਂ ਮੈਂ
ਮੰਗਦੇ ਪਚੀਸੇ ਦੋ ਹਜ਼ਾਰ ਸਾਲ ੧੨੫੦ ਸ. ੭੩
ਮੁਕਤੀ ਕਾ ਪਾਪ ੩੨੪ ਅਛਲੀ ੬ ਚੰਦਰੀ
ਕੰਨਮ ਵਿਜਬਗ ਇਕ ਸੁਨਾਪੜੇ ਪੂਰਨ ਸਮਤ ਬੁ
ਗੁਨਾ ਅਤਿ ਸੁੰਦਰੀ ਤਿਹੁ ਪਅਪਗਾ ਸੁਰਲਯੋ ਜਾਤੇ
ਉਜਿਆਗਾ ੧ ਵਿਜਕੋ ਰੂਪ ਅਧਿਕਤ ਬਸੇ ਹੈ। ਸੁਰਨ
ਨਗ ਅਸੁਰਮਨ ਮੈ ਹੈ ਲਾਂ ਬੇਕੇ ਸਥਕੇ ਘੁੰਘਰੇ।
ਨੈਨਾ ਨਵੇ ਉ ਬਨੇ ਕਟੇ ॥ ੨ ॥ ਬਿੱਐ ਮਕਲਾ ਗਨੀ ਸ
ਭਗੀ। ਬਿਰਪਗ ਇਸੁਤ ਹਿਤ ਦੁਖ ਜਗੀ। ਤਿਨ ਤਿਖੇ ਭਗ
ਕੰਕੇ ਸੋਚਣਾ ਲਾਏ ਕਪੂਰ ਅਵਤੋ ਗਰ ੨ ਤਿਖਰਿ
ਜਬ ਸੋ ਬਚਨ ਉਚੇ ਗਭਜ ਹੁ ਅਜੁਤ ਮਹਮੈ ਪਿਅ
ਗੀ ਕੰਨਤ ਕੀ ਮਾਨੀ ਕਹੀ। ਗਨੀ ਬਹੱ ਜੋਤ ਨਗਰੀ ॥
੩ ॥ ਗਹਿਉਂ ਬਨ ਲਾਗੀ ਕਗਨਿ ਪਤਿ ਨਿਕਸਿਆ
ਆਇਤ ਬਤਿ ਖਕਿ ਆਚਰਿ ਤੇ ਇਕ ਅਧਿਕ ਹਿੰਦੇ
ਸਕੁਚਾਇ ॥ ੪ ॥ ਯਾ ਵਿਜਬਗ ਤੇ ਮੈਂ ਭੁਮੀ ਸੁਨੁਗ ਜਾਮ
ਮਸੁਗਾ ਜਿਨਿ ਇਨੇ ਰੋਭਿ ਭਿਯੋ ਕਕੁ ਸੁੰਘਤ ਹੁਤੀ ਕ
ਪੂਰ ੬ ਸੁਰਨਾ ਮਸੁਨਿ ਸੁਰਮਤਿ ਅਤਿ ਹਰਖਤ ਭਿਯੋ
ਜੀਆ ਸੁੰਘਤ ਹੁਤੀ ਕਪੂਰ ਕਹੰ ਪੰਨਿ ਘਪਨਿ ਘਇਹੰ
ਤੀਯਾ ॥ ੭ ॥ ਯਾ ਸ੍ਰੀ ਚੰਦ ਪੁਸ਼ਪਿਨੀ ਦੇ ਤਖਤਾਂ ਤੋਂ ਮੈਂ
ਮੰਗਦੇ ਪਚੀਸੇ ਦੋ ਹਜ਼ਾਰ ਸਾਲ ੧੨੫੦ ਸ. ੭੩
ਮੁਕਤੀ ਕਾ ਪਾਪ ੩੨੪ ਅਛਲੀ ੬ ਚੰਦਰੀ
ਕੰਨਮ ਵਿਜਬਗ ਇਕ ਸੁਨਾਪੜੇ ਪੂਰਨ ਸਮਤ ਬੁ
ਗੁਨਾ ਅਤਿ ਸੁੰਦਰੀ ਤਿਹੁ ਪਅਪਗਾ ਸੁਰਲਯੋ ਜਾਤੇ
ਉਜਿਆਗਾ ੧ ਵਿਜਕੋ ਰੂਪ ਅਧਿਕਤ ਬਸੇ ਹੈ। ਸੁਰਨ
ਨਗ ਅਸੁਰਮਨ ਮੈ ਹੈ ਲਾਂ ਬੇਕੇ ਸਥਕੇ ਘੁੰਘਰੇ।
ਨੈਨਾ ਨਵੇ ਉ ਬਨੇ ਕਟੇ ॥ ੨ ॥ ਬਿੱਐ ਮਕਲਾ ਗਨੀ ਸ
ਭਗੀ। ਬਿਰਪਗ ਇਸੁਤ ਹਿਤ ਦੁਖ ਜਗੀ। ਤਿਨ ਤਿਖੇ ਭਗ
ਕੰਕੇ ਸੋਚਣਾ ਲਾਏ ਕਪੂਰ ਅਵਤੋ ਗਰ ੨ ਤਿਖਰਿ
ਜਬ ਸੋ ਬਚਨ ਉਚੇ ਗਭਜ ਹੁ ਅਜੁਤ ਮਹਮੈ ਪਿਅ
ਗੀ ਕੰਨਤ ਕੀ ਮਾਨੀ ਕਹੀ। ਗਨੀ ਬਹੱ ਜੋਤ ਨਗਰੀ ॥
੩ ॥ ਗਹਿਉਂ ਬਨ ਲਾਗੀ ਕਗਨਿ ਪਤਿ ਨਿਕਸਿਆ
ਆਇਤ ਬਤਿ ਖਕਿ ਆਚਰਿ ਤੇ ਇਕ ਅਧਿਕ ਹਿੰਦੇ
ਸਕੁਚਾਇ ॥ ੪ ॥ ਯਾ ਵਿਜਬਗ ਤੇ ਮੈਂ ਭੁਮੀ ਸੁਨੁਗ ਜਾਮ
ਮਸੁਗਾ ਜਿਨਿ ਇਨੇ ਰੋਭਿ ਭਿਯੋ ਕਕੁ ਸੁੰਘਤ ਹੁਤੀ ਕ
ਪੂਰ ੬ ਸੁਰਨਾ ਮਸੁਨਿ ਸੁਰਮਤਿ ਅਤਿ ਹਰਖਤ ਭਿਯੋ
ਜੀਆ ਸੁੰਘਤ ਹੁਤੀ ਕਪੂਰ ਕਹੰ ਪੰਨਿ ਘਪਨਿ ਘਇਹੰ
ਤੀਯਾ ॥ ੭ ॥ ਯਾ ਸ੍ਰੀ ਚੰਦ ਪੁਸ਼ਪਿਨੀ ਦੇ ਤਖਤਾਂ ਤੋਂ ਮੈਂ

ਚੰਦ੍ਰਾ ॥ ਅਨਤਕਥਾ ਮੰਤ੍ਰੀ ਇਕ ਕਹੀ ॥ ਸੁਨਿ ਸਭ
 ਸਭ ਮੰਨਿ ਰੂਹੀ ॥ ਏਕ ਅਹੀਗਨਰੀ ਤਰਹੁ ਈ ॥
 ਅਤਿ ਸੁੰਦਰ ਤਿਹੰਤਿ ਖਜਗ ਕਹੀ ॥ ੫੧ ॥ ਏਹਾ ॥ ਗੁ
 ਕੁਪ ਅਹੀਗੇ ਸੁੰਦਰ ਤਾ ਕੀ ਨਗਿ ॥ ਵਹੁਤੁ ਨੀ ਏਕ
 ਰਾਵ ਕੋ ਅਟਕੀ ਗੁਪਨਿ ਧਰਿ ॥ ੨੨ ॥ ਏਹਾ ॥ ਦੁਖਿਤ ਅ
 ਹੀਗਨ ਰਿਕੋ ਰਖੈ ॥ ਕਟੁ ਕਟੁ ਬਚਨੈ ਨਰਿਨ ਭਾਖੈ ॥
 ਗੋਸੁ ਬੇਚਨ ਜਾਨਨ ਰੇਈ ॥ ਛੀਨਿ ਬੇਚਿਗਾਨਨ
 ਕਹੰ ਲੇਈ ॥ ੩੧ ॥ ਏਹਾ ॥ ਸੁਰਛਟਾ ਤਿਹੰਨ ਮਤ
 ਰੁਨਿਕੋ ਜਾਨਿਐ ॥ ਛੱਡਿ ਕੇਤਾਨਿ ਪਭਏ ਅਧਿਕ ਹਿ
 ਤਮਾਨਿਐ ॥ ਚੰਦ੍ਰਭਾਗਾ ਸਹਿਤਾ ਤਟ ਭੈਸ ਚਛਈ ॥
 ਜਹੀਗ ਵਨੁ ਵਨਹਿਤ ਨਿਤ ਪ੍ਰਤਿ ਆਵਹੀ ॥ ੪੧ ॥
 ਏਹਾ ॥ ਗੋਸੁ ਦੁੰਨ ਤਿਯਹਿਤ ਹੰ ਲਿਖਾਵੈ ॥ ਸਮੈ ਪ
 ਇਗਾ ਤਹੰ ਜਾਵੈ ॥ ਦੁਹਤ ਛੀਰ ਕਟਿ ਯਾਦੁ ਖਰੇਈ
 ॥ ਤਿਯ ਕਹੰ ਭਾਖਿਤ ਹਿਗਹਿ ਲੇਈ ॥ ੫੧ ॥ ਏਹਾ ॥ ਜਖ
 ਵਹੁਚੇ ਵਤਭੈ ਸਕੋ ਕਰਿਕੈ ਨੀਰਾ ਸੀਸਾ ॥ ਤੁਰਤੁ ਅ
 ਨਿਤਿ ਕੋਭੈ ਬਹੁ ਪੁਰਖ ਨਕੋਈਸ ॥ ੬੧ ॥ ਭੀਤਿ ਭੀਤਿ
 ਗਜਾ ਭੀਤਾ ਕਹੰ ਮੇਰ ਬਛਾਇ ॥ ਚਿਮਟਿ ਚਿਮਟਿ
 ਸੁੰਦਰ ਮੈਲ ਪਟਿਲ ਪਟਿ ਤਿਯ ਜਾਇ ॥ ੭੧ ॥ ਏਹਾ
 ਗੋਸੁ ਖੀਖ ਪੈਦੁ ਪਰਪਰਤ ਛਿਤਾਇ ॥ ਸੰਗ ਅ
 ਹੀਗ ਅਹੀਗੀ ਬੋਲ ਤੋਕੋ ਪਥ ਛਾਇ ॥ ੮੧ ॥ ਏਹਾ
 ॥ ਸੁਨਹੁ ਅਹੀਗੁ ਬੈਨ ਕਹਤੁ ਮਕਰਤਹੰ ॥ ਭੂਮਿਗ

ਰਵਤਦੁਪਨਮੇਤੋਂ ਰਹਤੋਹਾ ਕਹਿਯੋ ਡਿਖਾਇਯਾ
 ਬਬਤਸੁਨਿਲੀਜਿਯੋ ਹਿਕਦੀਰੁਖਵਤਯਾਹਿਯਿ
 ਨਪੈਦੀਜਿਯੋ॥੬੦॥ ਰੋਹਾਗਵਅਹੀਗਨਿਰੋਉਤਗੁਨਿ
 ਭਗਕਗਹਿਸੁਖਪਾਇ॥ਲਪਦੇਲਪਦੇਗਜਾਮੈਚਿਮ
 ਵਿਚੀਮਦਿਡਿਖਜਾਇ॥੬੧॥ ਭੋਲਤਮਹਿਖੀਨਰ
 ਰੋਥੇਲੋਬਚਨਅਹੀਗਾਕਹਕਰਤੋਗੁਰਨੀਥਿ
 ਥਗਵਵਤਛੀਗ॥੬੨॥ ਰੋਅਹੀਗਮੈਕਿਯਾਕੈਰੋਕਦਿ
 ਯਾਮੁਹਿਦੁਖਰੇਤਾ॥ਯਾਕਹੁੰਦੁਪਨਦੀਜਿਯੋਦੁਪਦੀ
 ਯਨਕੇਰੇਤਾ॥੬੩॥ ਅਧਿਕਮਾਨਿਸੁਖਧਗਯੋਕਵਅ
 ਹੀਨੀਸੰਗਾਯੋਕਹਿਮੰਤੀਨਿਪਤਿਪ੍ਰਤਿਪੁਸ਼ਟਕਿਯੋਪ੍ਰ
 ਸੰਗਾ॥੬੪॥ ਭੇਦਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੬੫॥੬੬॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੬੭॥੬੮॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੬੯॥੭੦॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੭੧॥੭੨॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੭੩॥੭੪॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੭੫॥੭੬॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੭੭॥੭੮॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੭੯॥੮੦॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੮੧॥੮੨॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੮੩॥੮੪॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੮੫॥੮੬॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੮੭॥੮੮॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੮੯॥੯੦॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੯੧॥੯੨॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੯੩॥੯੪॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੯੫॥੯੬॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੯੭॥੯੮॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ
 ੯੯॥੧੦੦॥ ਰੋਹਾਗਵਅਹੀਗਨਕਛੁਲਹਿਯੋਅਯੋਅਪ
 ਨੇਗੇਹਾਗਮਭਨੇਤਿਨਡਿਖਭਏਅਧਿਕਬਛਯੋਨੇ

ਪ੍ਰਾਨਬਚਯੋਅਪੰਨਗਤਿਅਹੀਗੋਸਥਾਨਿ॥ਬਹੁਗਿ
ਵਕੀਰੁਚਿਬਢੀਅਧਿਕਤੁਹਨਿਕੋ ਆਨਿ॥

ਸੁਨੁਅਹੀਗਮੈਤਿਯਾਤਿਹਗੀ॥ਤੁਮਾਘਿਰੇਮੁਹਿਮੈ
ਤੁਹਿਘਿਰੀ॥ਗਇਨਗਮੈਨਹਿਨਨਿਹੋਗੀ॥ਤਿਹੰਦੇਖਨ
ਕਹਿਯਾਹਮੇਰੇ ਚਲਹੁਅਬੈਉਠਿਕੈ

ਤੋਉਤਵਨਨਗਮੈਜਾਇ॥ਭੰਤਿਭੰਤਿਕੇਸੁਖਕਰੈਹੁ
ਦੋਹਰਖਉਪਜਾਇ ਤਵਨਨਗਮਾਵਤਭਈਲੈ
ਗੁਜਰਕੇਸਥਾ॥ਤਿਵਹੀਤਰਭੇਟਤਭਈਉਹੀਨਿਪਤਿਕੈ
ਸਾਥ ਤੈਅਭੰਤਿਨਦੀਤਗਿਗਈ॥ਵੈ

ਅਭੇਟਨਿਪਤਿਸੋਭਈ॥ਬੁਪਕਹਿਯੋਬਹੁਤੇਦਿਨਅ
ਈ॥ਅਜੁਹਮਗੀਸੇਜਸੁਹਈ॥ ਸੁਨੁਗਜਾ

ਤੁਮਾਥਿਨੁਅਧਿਕਤਿਯਪਯੋਤਨਤੁਯਾ॥ਤੁਮਹਮਪੈ
ਉਨਪਾਠਿਯੋਪੁਛਨਕੁਸਲਮਨੁਖਿ॥

ਜਬਤਿਯਾਧਿਕਤੁਯਾਤਨਪਯੋ॥ਪ੍ਰਾਨਕੁਲਹਮ
ਕੁਕਿਸੁਨਯੋਜੋਯਾ॥ਦੁਖਤੋਥੈਰਉਬਗੈਸੋਹਮਹੈਨ

ਥਥਿਹਰੈ ਇਕਅਹੀਗਉਪਚਰਕਰਿਮੈਕੈ
ਯੋਯਉਬਾਗੀ॥ਅਬਮੈਸੋਐਸੇਕਹਤੋਹਿਹਮੰਗੀਨ

ਰਿ ਦੁਖਿਤੋਹੈਤੁਹਮੈਯੋਕਹੀ॥ਮੈਕਰਤੇਥ
ਤਿਯਾਅਬਹੀ॥ਕਹੁਗਜਾਮੈਕਹੰਕਕਹਿਯੋ॥ਤੋਸੋਭੰ

ਡਿਕਕਹੰਬਹਿਯੋ ਸੁਨਤਬਚਨਤਕੈਨਿ
ਪਤਿਲਯੋਅਹੀਗਬੁਲਾਈ॥ਤੁਮਤੁਬੰਧਿਤਕੈਰਿਯਾ

ਪ੍ਰਸੰਨ੍ਹ ਹੋਇਆ ਸੇਖਰ ਆਜਮਤ ਕੀ ਯਾ ਬਚਾਈ ਸਿਪਰੀਤ ਤੇ ਮਨ ਰਿਖ ਮਤਿ ਸਾ ਹਮੇਸ਼ਾ ਚਾਹਤ ਕੀ

ਸਹਿਤਾ ਬਿਖੈ ਬਹਾਇ ... ਚਿਤ ਸਿੰਘ ਮੰਤ੍ਰ
 ਸੋਕਹੀ ॥ ਹਮ ਤੋ ਸਕਲ ਕੁਕਿ ਆਗੀ ॥ ਤੁਮ ਜੋ ਹਮ
 ਸੋ ਬਚਨ ਉਚੇ ਗਾਜਾ ਨੁਕਸੁ ਪਾਸੁ ਵਨ ਭਰਿ ਡੇਰੇ
 ਮਨ ਕੁ ਮਥ ਯਨ ਕਹਿ ਮੰਤ੍ਰਿ ਬਹਾਇ ਪੈ ਬਚ
 ਨ ਮੁਕੋ ਤੇ ਹੀ ਜੁ ਕਛੁ ਚਰਿਤ੍ਰ ਇਸ ਤਿਨ ਕਰੇ ਸੁ ਕਛੁ
 ਕੋ ਸਭ ਮੇਰਿ ਏਕ ਗਵ ਕਾਨੇ ਪੁਤ੍ਰ ਤਾ ਹਿ ਕੁਕਿ
 ਆਨ ਗਿਰਮੀ ਜਾਗੇ ਸੋ ਗਇ ਕੀ ਅਖਿ ਅਬੀ ਗਹਿ ਡੇਰੇ
 ਜਬ ਹੀ ਮਾਸ ਫਗ ਕੋ ਆਯੋ ॥ ਨਰਨ
 ਰਿਖਨ ਅਨੰਦ ਬਚ ਆਯੋ ॥ ਘਰ ਘਰੋ ਤੁਕਲ ਹਰ
 ਭਗੀ ॥ ਗਵਤ ਗੀਤ ਬਜਾਵਤ ਤਰੀ ਚਾਚਰਮ
 ਤੀਨਾ ਮਤਿ ਯਤ ਕੋ ॥ ਅਤਿ ਸੁੰਦਰ ਬਿਧਿ ਬਪੁਕਿ
 ਵੇ ਕੋ ॥ ਮਾਨੀ ਸੈਨ ਨਿਪਤਿ ਕੋ ਨਾਮਾ ॥ ਚਾਚਰਮ ਤੀਜ
 ਵਨ ਕੀ ਬਾਮਾ ॥ ਰੁਪ ਵੰਤ ਨਦਤ ਵਨ ਨਿਹਾਇ ਆਯੋ ॥
 ਮਦਤ ਬੈਤਨ ਬਿਸਿਖ ਪੂਰਿ ਆਯੋ ॥ ਮਨ ਕੁ ਮਥ ਚਕ
 ਰਿ ਕੈ ਬਿਸਰਈ ॥ ਜਾਨੁ ਕਰਾਸ ਸੇਲ ਕੀ ਲਈ
 ਘਰ ਘਰ ਚਾਚੀ ਖੇਲ ਹੀ ਘਰ ਘਰ ਗੋਯਾ ਹੀ
 ਤਾ ਘਰ ਘਰੋ ਤਾ ਮ੍ਰਿਗ ਪੁਨਿ ਘਰ ਘਰ ਨਚਤ ਸੰਗੀ
 ਤਾ ਤਿਹੰ ਏਕ ਪ੍ਰਬੀਨ ਨਦ ਸਭਨ ਡੁ ਅਨ ਕੋ

ਸਿਮਰਨਛਪਏਕਾਢੀਐਮਰਨਕਿਨਵੰਗਰਾ
 ਸਿਮਰਨਛਪਏਕਾਢੀਐਮਰਨਕਿਨਵੰਗਰਾ
 ਗੀਤਮਛੈ ਨਰਨਗੀਨਵਲਸਿਨਰਬਨਲਰ
 ਕਾਵੈਚਤੁਰਨਕੇਚਤੁਰਤਨਲਵੈ॥੧੦੨੨॥
 ਘਰਘਰਚੰਚਰਗਾਵੰਧੀਘਰਘਰਬਜਤਮਿਰੰ
 ਗਾਰਮਿਰਗਾਅਲਾਪਿਯਤਘਰਘਰਬਜਤਮੁ
 ਚੰਗਾ॥੧੦੩॥ਘਰਿਘਰਅਬਲਗਾਵੰਧੀਮਿਲਿਮਿ
 ਲਿਗੀਤਬਚਿੰਡਾਮੁਰਲੀਮੁਰਜੀਮਿਰੰਗਪੁਨਿਜਹੰ
 ਤਹੰਬਜਤਬਚਿੰਡਾ॥੧੦੪॥ਚੰਪਾ੨॥ਨਰਨਗਿਨਮਿ
 ਲਿਖੇਲਗਚਯੋਯੁਲਪਾਨਕੈਫਨਮੰਗਯੋਰੁੰ
 ਚੰਗਵਲਸਿਨਮੰਗੋਮਪੁਰਮਪੁਰਪੁਨਿਗੀਤਉ
 ਚੰਗੋ॥੧੦੫॥੨੨੨॥ਛੈਲਛਛੀਲੀਖੇਲੰਧੀਨਰਨ
 ਮੁਰੀਭੀਗਾਜਿਤਜਿਤਹਿਸਟਿਪਸਾਹਿਯੋਤਿਤਹਿ
 ਕਿਸਹਿਯਾਚੰਗੋ॥੧੦੬॥ਘਰਘਰਚੰਚਰਿਖੇਲਿਯ
 ਹਿੰਮਿਹੰਮਿਗੈਯਹਿਗੀਤਾਘਰਘਰਚੰਚਰਿਮਿਰੰਗ
 ਪੁਨਿਘਰਘਰਨਚਤਸੰਗੀਤ॥੧੦੭॥ਨਿਗਧੁਪਤੰਕੇ
 ਸਕਲਉਗਣਿਗਹਿਯੋਸੁਕਮਗਾਰਨੀਜੁਰਟਪਟਅ
 ਟਕਿਨਟਸੈਕਿਯੋਪਿਅਗਾ॥੧੦੮॥ਖੇਲਤਫਗੁਬਚਿੰ
 ਰਗਤਿਨਰਨਗੀਸੁਖਪਾਇਅਲਤਕੀਆਪੀਚਲੀ
 ਮਨੁਖਨਨਿਗਧੋਜਾਇ॥੧੦੯॥ਕ੍ਰਿਮਕ੍ਰਿਮਬਜੈਬਜੈ
 ਰਬਪੁਰਨਭੁਨਮੁਗਲਮੁਚੰਗਾਵਿਮਿਵਿਮਿਬਗੀਸਯੋ

2

ਜੁਭਜਹੁ ਮੁਹਿ ਆਨਿ ਪਿਆਗੇ। ਤਿਨ ਵਡਿ ਯਸੋਭੇ
 ਗਨ ਕਰਿ ਯੋਗ। ਸਾਮਨਾ ਮਲੈ ਉਹ ਮੈ ਪਹਿ ਯੋਗ ॥੧॥ ੧੫॥
 ਸਾਮਨਾ ਮਲੈ ਉਠਿ ਚਲਾ ਜਾਤਿ ਹਰਨ ਗਿਰਿ
 ਰੋਗ ਕਹਿ ਕੈ ਉਠੀ ਅਤਿ ਚਿਤ ਕੋ ਪਬ ਚਰਿ ॥੧੫॥
 ਸੁਨਤੋ ਰੋਗੇ ਬਚ ਸੁਵਨ ਲੋਗ ਪੁੱਛੇ ਆਇਆ
 ਬੰਦ ਸਾਲਾਭੀ ਤਗਤਿ ਸੈਤ ਬੰਦੀ ਰਿਖਾ ਪਠਾਇ ॥੧੬॥
 ਤਬ ਲੋੜਿ ਯਕੁ ਵਡੇ ਕੇ ਭਈ ਪੁਕਾਰੁ ਜਾਇਆ ਪਨ ਬ
 ਲਤੋ ਤਿਹ ਸਾਧਕ ਜੰਮ ਪੁਸ਼ਟ ਪਠਾਇ ॥੧੭॥ ੧੬॥
 ੧੭॥ ੧੭॥ ੧੭॥ ੧੭॥ ੧੭॥ ੧੭॥ ੧੭॥ ੧੭॥
 ੧੭॥ ੧੭॥ ੧੭॥ ੧੭॥ ੧੭॥ ੧੭॥ ੧੭॥ ੧੭॥
 ਨਹੁ ਨਿਪਤਿ ਇਕ ਕਥਾ ਸੁਨਾਉ। ਤਤੋਤੁ ਮਕਹ ਅਧਿ
 ਕਰਿ ਭੁਭਿ। ਰੇ ਸਪੰਜਾ ਬਏ ਕਬਰ ਨਗੀ। ਚੰਦ੍ਰ ਲਈ ਜਾ
 ਤੋ ਉਜਿ ਯਾਗੀ ॥੧੮॥ ਹਸਮੰਜ ਗੀਨ ਮਤਿ ਹੰਡਿ ਯਕਾ ਨਿਰ
 ਖਿ ਪ੍ਰਭ ਲਗਤ ਸੁਖ ਜਿ ਯਕਾ। ਤਕੋ ਨਾਥ ਬਿਰੇ ਸਾਸਿ
 ਪੋਗੀ। ਤਿਹ ਜਿ ਯਸੋਕਤ ਵਨ ਕੇ ਭੋਗੇ ॥੧੯॥ ੧੮॥ ਅ
 ਮਿਤ ਰਬ ਤਕੇ ਸਰਨ ਰੋਗ ਨ ਸੁਨੀ। ਸੁਧ ਗਿਰੈ ਨਿਪ
 ਗੀਤ ਕੇ ਪਰੇ ਅਮਿਤ ਮਸਲੈ ਬਾਗਿ ॥੨੦॥ ੧੯॥ ਚੋਰ
 ਆਵਤ ਅਸਿਨ ਗਿਨਿ ਹੋਗੇ। ਐਸ ਭੀ ਤਿਸੇ ਬਚਨ
 ਉਚੇਗੇ। ਸੁਨਤ ਸਕਰ ਮੈਂ ਨ ਗਿਤਿ ਹੋਗੀ। ਅਪਨੀ ਜਾਨਿ
 ਕਹੁ ਰਖਵੇਗੀ ॥੨੧॥ ੨੦॥ ਸਭ ਗ੍ਰਿਹ ਕੋ ਪਨ ਤੁਮ੍ਹ

ਹੁਮਹੁਸੰਗਲੈਜਾਹਾਭਾਤਿਭਾਤਿਕੈਗੈਨਰਿਨਮੈਸੇ
 ਲਕਮਹੁ॥੫॥ਪ੍ਰਥਮਹਮਧਮਕੋਭੋਜਨਕਰਹੁ
 ਨਾਇਪਾਛੇਮੁਹਿਲੈਜਾਇਯਹੁਹਿਦੈਰਖਉਪਜਾ
 ਇ॥੬॥੧੧੭॥ਚੋਰਕਹਿਯੋਤਿਯਭਲੀਉਚਗੀ
 ਅਬਨਗੀਤੋਭਈਹਮਗੀ॥ਪ੍ਰਥਮਭੱਛਕੈਹਮਧਿਖਦ
 ਵਹਾਤਪਛੇਮੁਹਿਨਰਿਕਹਵਹੁ॥੧੧੮॥੧੧੮॥ਚੋਰ
 ਤਪਰਤਬਤਹੁਨਿਚੋਰਨੁਦਿਯੋਚਗੀ॥ਅਪਿਕਰ
 ਹੀਚਰਿਕੈਲੀਨੇਬੋਧਕਾਇ॥੧੧੯॥੧੧੯॥ਚੋਰਮਹਲ
 ਪਰਏਚਛਾਈ॥ਅਪੁਮਰਿਤਲੇਉਠਿਅਈ॥ਥੈ
 ਠਿਤੇਲਕੋਭੋਜਪਕਯੋ॥ਅਪਿਕਬਿਖੋਭੇਤਹਿਮਿ
 ਲਯੋ॥੧੨੦॥੧੨੦॥ਡਰਿਮਹੁਰਭੋਜਮੈਚੋਰਨਦਯੋ
 ਖਵਾਇ॥ਨਿਕਸਿਅਵਤਭਈਤਲੇਤ੍ਰਿਜਕਰਿ
 ਲਾਇ॥੧੨੧॥੧੨੧॥ਹਸਿਹਸਿਬੈਨਚੋਰਸੋਕਗੈਤ
 ਸੋਰਥਹਥਸੋਗਯੈਬਾਤਨਸੋਤਕੋਬਿਗਮਵੈ॥ਥੈ
 ਠੀਅਪਿਤੇਲਅਵਟਵੈ॥੧੨੨॥੧੨੨॥ਤੇਲਜ
 ਬੈਤਤੋਭਯੋਤਕੀਤ੍ਰਿਸਟਿਬਚਾਇ॥ਡਰਿਸੀਸ
 ਤਕੇਰਯੋਮਹਿਯੋਚੋਰਜਗਾਇ॥੧੨੩॥ਚੋਰਜਜਰਿਕੈ
 ਮਹਿਯੋਚੋਰਮਰੇ॥ਬਿਖੁਖਾਇ॥ਪ੍ਰਤਭਏਕੁਟਵਰ
 ਕੇਸਭਹਨਦੇਬੰਧਾਇ॥੧੨੪॥੧੨੪॥੩੨੪॥ਚੋਰ
 ਚੋਰਯੋਤਕੀਤ੍ਰਿਸਟਿਬਚਾਇ॥ਡਰਿਸੀਸ
 ਤਕੇਰਯੋਮਹਿਯੋਚੋਰਜਗਾਇ॥੧੨੫॥ਚੋਰਜਜਰਿਕੈ
 ਮਹਿਯੋਚੋਰਮਰੇ॥ਬਿਖੁਖਾਇ॥ਪ੍ਰਤਭਏਕੁਟਵਰ
 ਕੇਸਭਹਨਦੇਬੰਧਾਇ॥੧੨੬॥੧੨੬॥੩੨੬॥ਚੋਰ

ਅਪਿ

ਅਫ਼ਜ਼ੀ॥ ਚੌਪਈ॥ ਉੱਤਰੇ ਸਰਾਵ
 ਇਕ ਕੀ ਯੈ॥ ਅਧਿਕ ਰੂਪ ਜੋ ਜਗ ਲਹਿ ਯੈ॥ ਛੱ
 ਤ੍ਰੇਤਰ ਜੋ ਕੈ ਨ ਮਾ॥ ਨਿਗਿਖ ਕਿਤਰ ਹੀ ਜਿਹ ਬਾ
 ੫॥ ਛੱਤ੍ਰ ਮੰਜਰੀ ਨ ਮਤ ਵਨ ਕੋ॥ ਅਧਿਕ ਰੂਪ ਜਗ ਸੁ
 ਨਤ ਜ ਵਨ ਕੋ॥ ਭਵਨ ਚਤਰ ਦਸ ਮੰਡ ਉਜਿ ਅਗੀ॥
 ਰਾਜ ਛੱਤ੍ਰ ਕੇਤ ਕੀ ਨਗੀ॥ ੨॥ ਛੱਤ੍ਰ ਮੰਜਰੀ ਤ ਕੀ ਪਿਅਰੀ
 ਅੰਗ ਉਤੰਗ ਨਿਪਤਿ ਤੋਂ ਤਾਗੀ॥ ਬਹੁਤ ਜਤਨ ਅਗਮ
 ਕਿ ਕੈ ਗੈ॥ ਕੈ ਸੇਰ ਜਹ ਮੋਰੇ ਸੇਰੇ॥ ੩॥ ਕੰਨਿਆ ਤੋਂ ਤ ਕੇ ਮਰਿ
 ਜਾਯੀ॥ ਪੁਤ ਅਨਿਪ੍ਰਗਟੈ ਕੋ ਉਨ ਯੀ॥ ਤਿਖ ਕੋ ਸੋਕ ਅ
 ਧਿਕ ਜਿਖ ਭੋਗੇ॥ ਚਰਿਤ ਏਕ ਤਿਖ ਚਿੰਤ ਬਿਚੋਗੇ॥ x
 ਸੁਤ ਬਿਨੁ ਤਿਖ ਚਿੰਤ ਚਿੰਤ ਬਿਚਗੀ॥ ਕਿਯੋ ਨ ਦੇਵ
 ਗਤਿ ਕਰੀ ਹਮਾਗੀ॥ ਦਿਜ ਮੁਹਿਤ ਬਦਨ ਨਹਿ ਲੇਯੀ॥ ਗਿ
 ਹ ਕੇ ਲੋਗ ਉਹ ਭੇਰੇ ਯੀ॥ ੫॥ ਤਤੋਂ ਤੁਰਾ ਚਰਕ ਕੁਕਰਿ
 ਯੈ॥ ਪੁੰਡਰਵ ਕੋ ਬਦਨ ਉਚਰਿ ਯੈ॥ ਏਕ ਪੁੰਡਰੀ ਜੈ ਉ
 ਪਜਾਈ॥ ਨਿਪਕੋ ਕਵਨ ਨਿਗਿਖੈ ਆਈ॥ ੬॥ ਸਵਤਿ
 ਏਕ ਤਿਹ ਨਿਪਤਿ ਬੁਲਾਈ॥ ਯੋ ਸੁਨਿ ਨਾਗਿ ਅਧਿਕ ਅ
 ਕੁਲਾਈ॥ ਸੇਵਕ ਨੇ ਸੇਰ ਬਲੁਟਾਈ॥ ੭॥ ਚੰਦਰ॥ ਸ
 ਵਤਿ ਤ੍ਰਿਸਰਾਨੀ ਅਧਿਕ ਲੋਗ ਨਰ ਬਲੁਟਾਇਾ ਤੇ
 ਵਕੀ ਸਵਤਿ ਹੰਚੈ ਸਕੈ ਨ ਮੁਖ ਪਾਇ॥ ੮॥ ਚੌਪਈ॥
 ਲੋਗ ਸਵਤਿ ਤ ਕੀ ਕਹੰਚੈ॥ ਵਕੀ ਉਸਤਿ ਨਿਪ ਸੋਕ
 ਗੈ॥ ਕੈ ਹੁਇੰ ਪ੍ਰਬੂਧੈ ਸੁਮੰਗੇ॥ ਅਧਿਕ ਦੁਕੋ ਚਲੈ ਹਮ

ਇਹ ਚਿਅ ਹੁਇੰ ਜਗਤ ਉਠਈ॥

ਗੋ॥੫॥ ਸਵਤਿਤ੍ਰਸਮਤਿਤ੍ਰਿਯਹਿਰਿਖੈਵੈ॥ ਤਕਮੁ
 ਤਮੁਡਕਰਿਖੈਵੈ॥ ਤਕਹੰਦਰਬਨਦੇਖਨਦੇਹੀ॥ ਲੁਟਿ
 ਤੁਟਿਬਾਹਰਤੋਲੇਹੀ॥੧੧॥ ਪੁਨਿਤਿਹੰਮਿਲਹਿਸਵਤ੍ਰਸ
 ਜਾਈ॥ ਭੀਤਿਭੀਤਿਤਿਨਕਹੰਦਿਬਡਈ॥ ਤੁਮਕਹੰਬਕਿ
 ਨਿਪਤਿਹਮੇਗੇ॥ ਪੈਰੈਅਧਿਕਪ੍ਰਤਪਤੁਮੇਗੇ॥੧੨॥ ਯੋਕਰਿ
 ਕੈਤਕੋਪਨਲੁਟੰਗਿ॥ ਬਹੁਰਿਅਨਿਵਤ੍ਰਿਯਕਹੰਦੁਕਰਿ
 ॥ ਇਹਿਥਿਧਿਤ੍ਰਸਤਿਨੇਦਿਖੈਵੈ॥ ਦੁਤੁਅਨਮੁਗਿਮੁਗਿ
 ਕੈਖੈਵੈ॥੧੩॥ ੨੦੮॥ ਅਨਿਕਭੀਤਿਤਿਹੰਨਿਪਤਿਕੋਦੁਤੁ
 ਅਨਤ੍ਰਸਰਿਖਈ॥ ਰਬੁਜਨਕੇਧਮਕੋਇਹੰਛਲ
 ਛਲਹਿਬਨਾਇ॥੧੪॥ ੨੦੯॥ ਸਵਤਿਤ੍ਰਸਜਨਰ
 ਬੁਲੁਟਵੈ॥ ਤਰਚਰੁਸੁਤਹੇਤਕਮੈਵੈ॥ ਅਧਿਕਪ੍ਰਤਿ
 ਤਿਨਕੇਸੰਗਠਨੈ॥ ਮੁਖਨਭਿਰਨੰਤਿਜਨੈ॥੧੫॥ ੨੧੦॥
 ਤੇਗਿਮੇਅੰਗਨੋਸੰਕਹੈਇਹੁਤਿਯਕਿਹੰਕਜਾ॥ ਏਕਰਬੁ
 ਹਮੈਚਹਿਯੋਜੈਦੈਸ੍ਰੀਜਦੁਗਈ॥੧੬॥ ੨੧੧॥ ਯਹਸਰ
 ਭੇਰਨਿਪਤਿਜਿਯਜਨੈ॥ ਮੁਖਨਭਿਰਬਤਪਛਨੈ॥ ਰਾਜ
 ਅਵਗਤਿਯਨਬੁਲਵੈ॥ ਭੀਤਿਭੀਤਿਕੋਭੰਗਕਮੈਵੈ॥
 ॥੨੧੨॥ ਪ੍ਰਿਯਤ੍ਰਿਯਕਹੰਭਾਖਿਯੈਜਕਹੰਪਿਯਨਬੁਲਾਇ
 ॥ ਤਿਹੰਦੇਖਤ੍ਰਿਯਅਨਤਕੀਸੇਜਥਿਹਰਨਜਾਇ॥੧੭॥
 ੨੧੩॥ ਮੁਖਨਭਿਰਨੰਤਿਪਵੈ॥ ਸਵਤਿਤ੍ਰਸਤੋਰ
 ਬੁਲੁਟਵੈ॥ ਤਿਵਕੀਕੁਛਪ੍ਰਤਿਨਮੈਨੈ॥ ਨਿਪਤਿਭੇਕ
 ਕੁਝਐਕਬਖੈਨੈ॥੨੧੪॥ ੨੧੪॥ ਸੁਨੇਗਈਇਕਤ੍ਰਿਯਸੁ

ਭਤਿਬੁਲਾਇਯੋ॥ ਤਸੈ ਮੈਨ ਬਿਹਰ ਬਿਸੇਖ ਕਮਾਇ
 ਯੋ॥ ਐਸੀ ਦਿਖ ਕਰ ਪੈ ਜਾਨਨ ਹਿਰੀ ਜਿਯੋ॥ ਹਿਨਿ ਜੁਨੀ
 ਸੈਨੇ ਹੁਨ ਕਬਹੂੰ ਜਿਯੋ॥ ੧੪॥ ਭਲੇ ਵੈ ਜੋ ਭੋਗ ਕਮਾਵੈ
 ਭਤਿਭਤਿ ਸੈ ਰਬੁ ਲੁਟਾਵੈ॥ ਨਿਜੁ ਦਿਖ ਸਾਬਨ ਨੇ
 ਲਗੈ ਯੋ॥ ਜੋ ਜਿਤ ਜਗ ਮਾਪਨ ਨ ਕਰੈ ਯੋ॥ ੨੦॥ ੨੩੪॥
 ਤੁਮ ਜਾਸ ਮਭਵ ਕੀ ਛੁਲੀ ਦਿਖ ਹਿਨਿ ਹਮੀ॥ ਬਿਨੁ
 ਸਈ ਨੇਕਿ ਯੋ ਹੋਤਿ ਦਿਖ ਕੀ ਸੰਕ ਬਿਚਾਰੀ॥ ੨੧॥ ੨੩੫॥
 ਜਿਹੰਤੁ ਮਚਹੁ ਤਿਸੈ ਲੈ ਆਵਹਿ॥ ਅਬ ਹੀ ਤੁਹਿ ਸੈ
 ਆਨਿ ਮਿਲਾਵਹਿ॥ ਤਸੈ ਭੋਗ ਮਾਨਿ ਹੁਚਿ ਕੀਜੈ॥ ਮਧੁ
 ਰਬ ਚਨ ਸਵਨ ਨੁਮਨਿ ਲੀਜੈ॥ ੨੨॥ ਯੋਗ ਜਾਸੈ ਬੈਨੁ
 ਨਾਵਹਿ॥ ਬਹੁ ਰਿਜਾਇ ਗਨੀ ਯੰ ਹਿ ਬੁਲਾਵਹਿ॥ ਜੋ ਹਮ
 ਤੋਨਿ ਕਸਨ ਪ੍ਰਕੁਪਾਵੈ॥ ਜਾਨ ਕਦਿ ਯਨ ਸੈ ਭੋਗ ਕਮਾਵੈ
 ੨੩॥ ੨੩੬॥ ਐਸਿ ਭਤਿ ਨਿਤ ਭ੍ਰਿਤ ਨ ਕੇਨਿ ਸੁਰਿ
 ਨ ਸੋਚ ਬਿਹਾਇ॥ ਨਿਪਤਿ ਸਮੁਝੈ ਕਛੁ ਦੈ ਨ ਹੀ ਗਨੀ
 ਪਨ ਹਿ ਲੁਟਾਇ॥ ੨੪॥ ੨੩੭॥ ਨਿਪ ਇਕ ਦਿਨ ਗਨਿ ਯ
 ਹਿ ਬੁਲਾਯੋ॥ ਭਛੋ ਭੋਜ ਅਹੁ ਮਰਹਿ ਮੰਗਾਯੋ॥ ਅਧਿ
 ਕ ਮਦ ਹਿ ਜਾ ਲੈ ਪਿਯੋ॥ ਬਿਰਕ ਸੋਗੀ ਤਿਨ ਲਿਯੋ॥ ੨੫॥
 ਨਿਪ ਕਹੰ ਭਯੋ ਮਰਯਾ ਮਰਭੋਗਾ ਸੋਇ ਹਿ ਯੋ ਨ ਹਿ ਸੁ
 ਪਹਿ ਸੰਭੋਗਾ ਪਤਿ ਸੋਯੋ ਲਹਿ ਦਿਖ ਮਨ ਮੰਗੀ॥ ਭੇਰ
 ਅਭੇਰ ਪਛਾਨਿਯੋ ਨ ਹੀ॥ ੨੬॥ ੨੩੮॥ ਦਿਖ ਜਾਨਿਯੋ
 ਸੋਯੋ ਨਿਪਤਿ ਗਈ ਜਗ ਪਹਿ ਪਾਇ॥ ਜਗਤ ਕੈ ਸੋਵਤ ਸ

ਮੁਝਿ ਭੇਰਨ ਲਾਹੁ ਕੁਕਾਇ॥ ੨੧॥ ਚੰਪਈ॥ ਗਨੀਗਈ
 ਪਤ ਬਜਾਗਿਯੋ॥ ਹਿੰਦੈ ਕੁੰਝ ਅਹਿਕੋਹਿਤ ਅਨੁਗਿਯੋ॥
 ॥ ਬਹੁਰੋਤਿਨ ਕੋ ਪਾਛੇ ਗਹਿਯੋ॥ ਕੇਲਾਕ ਮਾਤ ਸੁੰਨਿ
 ਗ੍ਰਿਹ ਲਹਿਯੋ॥ ੨੨॥ ਏਹਾ॥ ਨਿਗਿਖਰਾਇ ਤਿਯੋ ਕੋ
 ਮਤ ਸਹਤ ਨਿਕਾਨ ਪ੍ਰਮਾਨਾ॥ ਅਬ ਇਨ ਦੁਹੁ ਅਨ
 ਕੋ ਨੋ ਯੋਕਹਿ ਕਸੀ ਕਮਾਨ॥ ੨੩॥ ਚੰਪਈ॥ ਬਹੁਰੋ
 ਨ੍ਰਿਪਤਿ ਕੋ ਯੋ ਮਨ ਆਈ॥ ਸੀਕਿ ਹਨ ਹਿੰਦੈ ਚਲਾ
 ਈ॥ ਯਹ ਬਿਚਰ ਮਨ ਮੰਹਿ ਬਿਚਰਾ ਜਾਗ ਸਹਿਤ
 ਤਿਯੋ ਕੋ ਨਹਿ ਮਾਗਾ॥ ੨੪॥ ਏਹਾ॥ ਜੋਇਨ ਕਹੁ ਅਬ ਮ
 ਹਿੰਦੈ ਮਿਥਾਹੁ ਉਭਿਯਾਇ॥ ਅਨ ਪੁਰਖ ਸੋਗਹਿ ਤਿ
 ਯਾ ਜਮ ਪੁਰਖ ਈ ਪਠਾਇ॥ ੨੫॥ ਚੰਪਈ॥ ਤਿਨ ਦੁਹੁ
 ਅਨ ਨਹਿ ਬਾਨ ਚਲਾਯੋ॥ ਤਹ ਤੋ ਉਲਟਿ ਬਹੁਰੋ
 ਰਾਯੋ॥ ਹਿੰਦੈ ਮਤੀ ਸੋਭੋਗ ਕਮਾਯੋ॥ ਪੋਛਿਹੁ ਸੋ
 ਵਤ ਸੋ ਜਾਨੋ॥ ੨੬॥ ਤਿਯੋ ਆਈ ਤਾ ਸੋਗਤਿ ਕਹਿਕੋ॥
 ਅਧਿਕ ਚਿੰਤ ਕੇ ਭੀਤਰ ਡਰਿਕੋ॥ ਪੋਛਿਹੁ ਤਿਯੋ ਹਿੰਦੈ
 ਪਏਈ॥ ਸੋ ਵਤ ਜਾਨਿ ਨ੍ਰਿਪਤਿ ਹਰਖਾਈ॥ ੨੭॥ ਸੋ
 ਵਤ ਸੋ ਨ੍ਰਿਪ ਲਖਿ ਹਰਖਾਨੀ॥ ਮੁਖ ਨਹਿ ਬਾਤ ਨਹਿ
 ਜਾਨੀ॥ ਜਾਗਤ ਪਤਿ ਸੋ ਵਤ ਪਹਿਚਾਨਾ ਮੇਭੇਰ ਇਨ
 ਕਛੁ ਨ ਜਾਨ॥ ੨੮॥ ਗਵਬਰਨ ਤਬ ਤਿਯੋ ਹਿਸੁਨ
 ਯੋ॥ ਕਹਗਈ ਥੀਤੈ ਹਮੈ ਬਤਾਯੋ॥ ਤਬ ਗਨੀਇ ਮਿਥੈ
 ਨਉ ਚਾਗੇ॥ ਸੁਨੁਰਾ ਜਾਪੁ ਨਨ ਤੋ ਘੋਰੇ॥ ੨੯॥ ਸੁਨਿਨਿ

ਪਬਗਇਕਟਕਮੁਹਿਪਗੀਸੋਤੁਮਹੋਸੇਵਤਹਮਕਮੀ
 ॥ਪੁਤ੍ਰਏਕਥਿਧਿਦਿਖਾਹਮਗੋਤੇਮੋਕਹੰਪ੍ਰਨਤਤੇਪਿ
 ਗੋਤ੍ਰਏਕਸੇਵੇਯੋਪੁਤ੍ਰਸੇਜਕੇਚਹੁੰਦਿਸਿਲੇਤਭਵਰਿ
 ਯਾਨਿਤਾਵਹੈਜਨੁਤੁਮਹੋਫਿਰੀਸੰਤਿਸਮੁਦ੍ਰਿਖਹਿਚਿੰ
 ਤਾ॥੧॥ਪਿਯਭਿਖਕੋਹਨਿਨਾਸੁਕਿਯੋਮਨਤੋਖੁਰੁਕਨ
 ਜਾਇ॥ਤਾਰਿਨਤੋਤਿਹੰਨਸਿਸੋਗਮਿਯੋਨਗੁਚਿਉਪਜਾਇ
 ॥੨॥ਭਾਂਤਿਭਾਂਤਿਨਿਪਨਾਹਿਕਹੰਭਜਤੁਤੇਸੁਖੁਪਾਇ॥
 ਬਤਅਇਚਿਤਜਾਇਜਬਘਰਿਨਭੋਗਜਾਇ॥੩॥
 ॥੪॥ਇਹਗਨੀਜਿਖਭੀਤਜਾਨੈ॥ਲਜਤਨਿਪਤਿ
 ਸੋਕਭੁਬਖਾਨੈ॥ਬਤਨਸੋਤਕਹੰਬਿਗਮਵੈ॥ਕਸਿਕ
 ਰਿਅਪਿਕਕਟਾਛਰਿਖਵੈ॥੪॥੧॥੨॥੩॥੪॥੫॥੬॥੭॥੮॥੯॥
 ੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥
 ੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥
 ੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥
 ੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥
 ੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥
 ੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥
 ੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥
 ੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥
 ੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥
 ੧੦੦॥

ਗੀ॥ ਏਕਗ੍ਰੰਥ ਸਤੀ ਕੇ ਗ੍ਰੰਥ ਅਵੈ॥ ਤਕੀਤਿ ਯੋ ਸੋਭਿਗ
 ਕਮਾਵੈ॥ ੨॥ ਸੁਗਨਾ ਬਜੇ ਗੀਕਨ ਮੰ॥ ਸੀਭ ਬਿਮ
 ਨਮਤੀ ਵਹ ਬੰਸਾ॥ ਵਸੈ ਨਿਸੁਰਿ ਨਭੇ ਗਕਮਾਵੈ॥
 ਤਕੇ ਨਹ ਨਹਿ ਕਛੁ ਪਾਵੈ॥ ੩॥ ਵੀਰਤਾ॥ ਇਕ ਦਿਨ ਜੋ
 ਗੀਘਰੁ ਤੇ ਗ੍ਰੰਥ ਸ੍ਰੀ ਪੁੰਚਿ ਯਾ ਅਇ॥ ਰਸੋ ਕਰ
 ਬਨ ਇਤਿ ਯੇਕ ਚਰਿਤ ਸਮੁਝਇ॥ ੪॥ ਚੰਪਈ
 ਕਛੇ ਖੜਗ ਹਥ ਤੁਮ ਪੈ ਯਹਾ॥ ਵੈਰਤ ਨਿਕਟ ਸੁਖਾ
 ਕੇ ਜੈ ਯਹਾ॥ ਤਹਿ ਸੁਨਾਇ ਬਚਨ ਇਮਿ ਭਾਖਿਯੋ ਮੇਰ
 ਚੇਰੇ ਰੰਗਿ ਨਗ ਖਿਯੋ॥ ੫॥ ਵੀਰਤਾ॥ ਭ੍ਰਿਤੁ ਜੁਤ ਹੋਨਾ ਬ
 ਇਤ ਕਹੰ ਜਾਹੁ ਰੁਗਇ॥ ਤਕੋ ਬੁਧਿ ਨਿਕਰਿ ਰੋਕ
 ਛੁਚਿਤ ਬਨਾਇ॥ ੬॥ ਚੰਪਈ॥ ਕਹਿ ਐਸੇ ਅਇ
 ਸਹਿ ਪਠਯੋ॥ ਆਪਤ ਵਨ ਸੋਭਿਗ ਕਮਾਯੋ॥ ਅਵ
 ਤਪਤਿ ਹੰਦੁ ਯੋ ਤਕੀ॥ ਆਪ ਬਚਨ ਭਾਖਿਯੋ ਇਮਿ
 ਵਕੈ॥ ੭॥ ਸੁਨੈ ਨਥਾਇ ਕਿਕਥ ਉਚੈ॥ ਤੁਮ ਤੇ ਅ
 ਧਿਕ ਚਿਤ ਮੈਂ ਰੰਗੈ॥ ਕੋ ਪਏ ਕੋ ਜੀਕਹੰ ਜਾਗਿਯੋ॥ ਨਿਜੁ
 ਚੇਲਾ ਕਹੰ ਮਾਨ ਲਾਗਿਯੋ॥ ੮॥ ਮੈਂ ਜੁਗਿ ਯਾ ਕਹੰ ਰਯੋ
 ਹਟਾਈ॥ ਵਚੇਲਾ ਕਹੰ ਲਯੋ ਛਪਈ॥ ਚਲੁ ਹਨਾ ਬ
 ਉਠਿਤੁ ਮੈਂ ਦਿਖਾਉ॥ ਤਤੇ ਤੁਮੇ ਹਿੰਦੈ ਸਰਾਉ॥ ੯॥
 ੧॥ ਭਲਾ ਕਿਯਾ ਤੈਰੀ ਖਿਯਾ ਸੁਖਿਤ ਕਿਯਾ ਮੁਰਚੀਤਿ
 ॥ ਸਰਨ ਗਤਿ ਰੀਜਤ ਨਹੀ ਇਹੋ ਬਡਨ ਕੀ ਗਤਿ ॥
 ਸੁਨਤ ਮਨੋ ਹਰ ਬਾਤ ਜਗੀ ਵਿਗਯੋ ਮਨ ਮਾਹਿ ਅ

ਧਿਕਪ੍ਰੀਤਿਤਾ ਸੋਕਰੀਭੇਦਪਛਾਨਨੰਤਿ॥੧੧॥੧॥ਇਤਿ
 ਸ੍ਰੀਚਰਿਤ੍ਰਪਖਿਅਨੇਤ੍ਰਿਅਚਰਿਤ੍ਰਸੰਤ੍ਰੀਕੁਪਸੰਥਾ
 ਰੇਤੋਤੀਸੇਵੰ ਚਰਿਤ੍ਰਸਮਾਪਤਮਸਤੁਸੁਭਮਸਤੁ॥
 ੨੩॥੬੬੬॥ਅਫਜ਼ੀ॥ ਚੌਪਈ॥ਨਰ
 ਚਰਿਤ੍ਰਨਿਪਨਿਕਟਉਚਰੈ॥ਕਹਿਯੋਨਬਸੁਨੁਬਚਨ
 ਹਮੇਗਾ॥ਚਛਿਨਦੇਸਗਇਏਕਰਹੈ॥ਅਤਿਸੁੰਦਰਜਾ
 ਕੇਜਗਕਹੈ॥੧॥ਅਫ਼ਿਲਾ॥ਭਕੁਰੁਪਅਨੁਪਲਾਹਨ
 ਤਿਯਾਵਹੀ॥ਨਿਗਖਿਪ੍ਰਭਾਬਲਿਜਾਹਿਸਭੈਸੁਖ
 ਪਵਹੀ॥ਘਿਘਿਤਾਕਹੰਬੈਨਸਦਮੁਖਭਾਖਹੀ॥
 ਅਧਿਕਪ੍ਰੀਤਿਗਜਾਸੋਨਿਤਪ੍ਰਤਿਗਖਹੀ॥੨॥ਦਰਸਾ॥
 ਫੁੰਦ੍ਰਿਸਤੀਤਕੇਰਹੈਅਮਿਤਗੁਪਕੀਖਨਿ॥ਇਕਸੰਗ
 ਗਜਮੈਅਧਿਕਪ੍ਰੀਤਿਜਿਯਜਾਨਿ॥੩॥ਏਕਰਿਵਸ
 ਰਉਤ੍ਰਿਯਾਨਿਪਬਰਲਈਬੁਲਾਇ॥ਅੰਖਿਮੀਚਖੇ
 ਲਤਭਯੋਅਧਿਕਨੇਉਪਜਾਇ॥੪॥ਅੰਖਿਮੁਦਿਤ੍ਰਿ
 ਯਏਕਕੀਦੁਜੀਲਈਬੁਲਾਇ॥ਅਧਿਕਭੋਗਤਾਸੋਕਿ
 ਯਾਇਮੁਕਹਿਰੀਈਉਠਾਇ॥੫॥ਮੈਰਚਿਸੋਤੋਸੋਗਮੋਰ
 ਸੋਨਯਾਕੇਸੰਗਾਕੇਟਿਕਸਟਤਨਪੈਸੋਭੈਸੋਈਰਹੈ
 ਅਨੰਗ॥੬॥ਅਫ਼ਿਲਾ॥ਸ੍ਰੀਅਸਮਾਨਕਲਾਵਈ
 ਉਠਾਇਕੋਸੁਕਮਕੇਤੁਨਿਪਐਸੋਚਰਿਤ੍ਰਦਿਖਾਇਕੋ
 ਮੁਖਭਾਨੀਦੁਖਯਨਕਛਜਾਨਤਭਈਹੋਲੁਕਮੀ
 ਚਨਕੀਖੇਲਜਾਨਿਜਿਯਮੈਲਈ॥੭॥੬੫੪॥ਗਤਿ

ਗੁਜਿ

ਕਰਿ ਕੈ ਤਿਖ ਚੰਦੀ ਉਠਾਈ॥ ਪੁਨਿ ਵਕੀ ਦੇ ਉਠਾ
 ਖਿਛੁਰਾਈ॥ ਅਪਿ ਕਨੇਹਤਿ ਹੰਸੰਗ ਉਪਜਾਯੋ॥
 ਮੁਖ ਖਨਾ ਰਿਭੇਰਨ ਹਿ ਪਾਯੋ॥ ੮॥ ੧॥ ਏ ਤੇ ਸ੍ਰੀ ਚੰਦੀ
 ਚੰਦੀ ਪਾਯੋ॥ ਪ੍ਰਭੁ ਚਰਿਤ ਮੰਤ੍ਰੀ ਪਾਸਿ ਜ
 ਰੰਚੰਤੀ ਸਦੈ ਚਰਿਤ ਸਮਾਪਤ ਮਸਤਕੁ ਗੁਣ ਮਾ
 ਰਾ ੩੪॥ ੬੭੭॥ ਨਾਨਕ ਜੀ॥ ਚੰਦੀ
 ॥ ਸੁਨੈ ਗਇ ਇਕ ਕਥਾ ਪ੍ਰਕਾਸੀ॥ ਤੁਮਹੇ ਚਿਤ ਕੇ ਕੁਮ
 ਹਿ ਬਿਨਾ ਸੀ ਗੋਠੇ ਖੰਡੇ ਗੁਰਤ ਹਰੈ॥ ਛਤੋ ਹਮਰੀ ਤਿ
 ਹੰਤਿ ਯਜਗ ਕਰੈ॥ ੧॥ ਤਾ ਕੇ ਮਹਿ ਖਧਾ ਮਧਨ ਭਗੀ॥
 ਤਿਨ ਕੀ ਕਰਤ ਅਪਿ ਕਰਖ ਵਗੀ॥ ਚਰਵੇਰ ਬਹੁ ਤਿਨੈ
 ਚਰਵੰਹਿ॥ ਸੰਵਿਪਰੀਘ ਰਕੋ ਲੈ ਆਵੰਹਿ॥ ੨॥ ਇਕ
 ਚਰਵੇਰ ਸੰਤਿ ਯ ਅਟਕੀ॥ ਭੁਲਿ ਗਈ ਸਭ ਹੀ ਸੁਪ
 ਘਟਕੀ॥ ਨਿਤਿ ਪ੍ਰਤਿਤ ਸੰਤੋ ਗਕਮ ਵੈ॥ ਨਦੀ ਪੈਰਿ
 ਬਹੁੰਦੀ ਘਰ ਆਵੈ॥ ੩॥ ਗੋਡੇ ਸੇਧੇ ਕਦਿ ਨ ਲਹਿ
 ॥ ਤੁਰਤੁ ਤਿਖ ਕੋ ਪਛੇ ਗਹਿਯੋ॥ ਕੇਲ ਕਰਤ ਨਿਰਖੇ
 ਹੰਦਾਈ॥ ਬੈਠਿ ਗੁਜਿ ਯ ਕੋ ਪਬ ਚਾਈ॥ ੪॥ ਕਰਿ ਕ
 ਰਿ ਕੇਲ ਸੇਇ ਤੇ ਗਏ॥ ਬੇਸੰਭਾ ਹਿਨਿ ਜੂਤਨ ਤੋਂ ਭਏ॥ ਸ
 ਵਰਤੁੰ ਅਨਾਥ ਨਿਹੰਗਿਯੋ॥ ਕਾਢਿ ਕ੍ਰਿਪਨ ਮਰਹਿ
 ਭਗਿਯੋ॥ ੫॥ ਚੰਦੀ॥ ਕਾਦਿ ਮੁੰਡਤ ਕੇਤੁਰਤੁ ਤਹੀ ਬੈ
 ਠਿਛੀ ਪਜਾਇ॥ ਤਨਿ ਕਤਤ ਚੰਦੁ ਲਗੇ ਬਾਲ ਜਗੀ
 ਅਕੁਲਾਇ॥ ੬॥ ਚੰਦੀ॥ ਮੁੰਡ ਬਿਨਾ ਨਿਜੁ ਮੀਤ ਨਿ

ਹਰਿਯੋ॥ ਅਧਿਕ ਕੋ ਪਚਿਤ ਭੀ ਤਰਧਾ ਗਿਯੋ॥ ਰਸੋ ਰਿਸ
 ਨ ਕਾਢੈ ਅਸਿਧਾ ਵੈ॥ ਹਥ ਪੈਰੋ ਤਿਹ ਮਾਗਿ ਗਿਰਾ ਵੈ॥
 ਗੋਡਰ ਛਾਪਿਯੋ ਹਥ ਨਹਿ ਆਯੋ॥ ਚੁੰਢਿ ਰਹੀ ਤਿਯਨਾ
 ਰਸ ਆਯੋ॥ ਵੈਸੇ ਹੀ ਪੈਰਿ ਨਦੀ ਕਹਾਂ ਆਈ॥ ਤਹਿ ਮਿਤ੍ਰ
 ਹਰਿਯਾ ਬਹੁਈ॥ ਪੈਰਿਯਾ ਮਸਰਿਤ ਕਹਾਂ ਆਈ॥
 ਧੰਢਿ ਰਹੀ ਜਨੁ ਸਾਂਪ ਚਬਈ॥ ਪਾਛੇ ਤਰੇ ਗੋਡਰੁ ਆ
 ਯੋ॥ ਮੁੜ੍ਹ ਨਹਿ ਭੇਰ ਨਹਿ ਪਯੋ॥ ਐਸਿ ਭੀ ਤਿਸੇ ਕਾ
 ਲਾਥਿ ਹਨਿਯੋ॥ ਬੀਰ ਬਰਖਾਏ ਕਾਰਿ ਨ ਜਾਨਿਯੋ॥ ਤ
 ਬੋਡਰੁ ਇਹ ਭੀ ਤਿਉ ਚੋਗਾ॥ ਕਰੋ ਨਹਿ ਇਕ ਕਾਜਿ ਹਮਰੇ
 ਏਕ ਤਿਯਾ ਕਰ ਜਾ ਮੁਰਕੀ॥ ਜਹਾ ਮਖਨੀ ਕਾ ਚਧ
 ਮਤੇ ਦੀ ਜਹਾ ਜਾ॥ ਤਿਕਹਿ ਯੇ ਤਹਿ ਤਿਯਾ ਮੈਨ ਹੀ॥ ਹਰਿ
 ਅਪੋਰਡਰੋ ਮਨ ਮਾਂਹੀ॥ ਗੋਡਰ ਕਹਾ ਲਗਤ ਦੁਖ ਮੈ
 ਕੀ॥ ਭੁਲਿ ਗਯੋ ਵਹਿ ਨ ਤਿਯ ਤੋ ਕੀ॥ ਨਦੀ ਪੈਰਿ ਕਰਿ
 ਪਰਪਰਾਈ॥ ਜਾਬ ਬਹੁਇ ਬਹੁ ਗਿਧਰ ਆਈ॥ ਚ
 ਮਕਿਉ ਠੀ ਜਬ ਬਚਨ ਉਚੋਗਾ॥ ਮੋਭੇਰ ਇਨੁ ਸਕਲ
 ਨਿਹੇਗਾ॥ ਤੇ ਅਖਹੀ ਆਹਿ ਸੰਘਾਗਾ॥ ਮਹਿ ਚੋਰਾਇਗਾ
 ਏਉ ਚੋਰੇ॥ ਪੈਰਿ ਅਪੋਰਧਾ ਮਮਹਿ ਕਾਢਿ॥
 ਲਈ ਕਰਵਾਗਾ॥ ਨਿਜੁ ਪਤਿ ਪੈਰ ਤਕੇ ਨਿਮਿਤਿ ਕਰੇ ਪ
 ਰਾਸਿ ਕਵਹ॥ ਨਿਗਿਬਰ ਮਕਤਵਾਰ ਕੀ ਦੁਰਿਯਾ
 ਮਹਿ ਕਤਰ ਸਾਇਆ॥ ਤਨਿ ਕੀ ਬ੍ਰਿਣ ਲਗਨ ਵਈ॥ ਇਹ ਛ
 ਲਗਾਯੋ ਬਚਾਏ॥ ਪੈਰਿ ਨਦੀ ਗਈ॥ ਮਿਤ੍ਰ ਕੋ ਆਈ॥

ਤਹੀ ਬਹਾਇ। ਨਿਜੁ ਪਤਿ ਕੋ ਘਾਇਲ ਕਿਯੋ ਨੈ ਕਰ
ਹੀ ਲਜਾਇ

ਨਰਚਰਿ ਤਨਿ ਪਕੇ ਨਿਕੁ ਮੰਤ੍ਰੀ ਕਹ ਬਿਦਰਿ
। ਤਬੈ ਕਥਾ ਛੱਤੀ ਸਵੈ ਇਹ ਬੈਧਿਕ ਹੀ ਸੁਧਾਰਿ
ਤਬੈ ਤਿਆ ਕੋ ਤੁਰਤੁ ਹੀ ਗੋਡੁ ਘਾਉ ਉਧਾਰਿ। ਤਾਹਿ
ਤੁਰਤੁ ਮਾਰਤੁ ਯੋਗੇਸਰ ਸਹਿਆ ਰਾਹਿ ਵਰਸਿ
ਕਹੰ ਛਾਨਿ ਕੈ ਬਾਂਧੇ ਸਿਬੇ ਬਨਾਇ। ਅਪੁ ਉਚਕੁ
ਤਭ ਯੋ ਲੋਗਨ ਸਭਨ ਸੁਨਾਇ ਸਭਲੇ
ਗਨ ਕਹੰ ਪਾਮ ਬੁਲਾਯੋ। ਨਿਜੁ ਦੇਹੀ ਕੋ ਘਾਵ ਰਿਖਾ
ਯੋ। ਪੁਨਿ ਤਿਨ ਕੋ ਲੈਨਾ ਰਿਖਾ ਗੀ। ਹੋਇ ਕੁਕਉਚਕ
ਹਿ ਮਹੀ ਜਬ ਮੋਹੇ ਤਿਆ ਘਾਵ ਨਿਹਾਯੋ। ਅਪਿ
ਸੋ ਕਚਿਤ ਮਾਂਝ ਬਿਚਾਰਿ ਯੋ। ਭੇਦ ਪਾਇ ਰਿਖਾ ਮਹਿ
ਕਹੰ ਟਹੀ। ਲੈਪਾ ਸੀ ਪਹਲੇ ਕਾ ਬਿਹਰੀ
ਧਰੁ ਤਕ ਦਿਖਾਨਿ ਮਿਤਿ ਮਹਿ ਬਾਹਿ ਸੋ ਮਹੀ। ਘਾ
ਵਰਯੋ ਤਰਵਸੈ ਕਹਾ ਬਤ ਉਤਰਿ
ਅਬ ਮਾਛੇ ਤਿਨ ਕੋ ਕਠਨੈ ਯੋ। ਭਲੀ ਭਾਤਿ ਕੁ
ਖੇਰਿ ਗਏ ਯੋ। ਹੁੰਦਿਆ ਤਰਵਨ ਹਿ ਕਹਿਯੋ। ਯੋ
ਕੋ ਬਿਹਰਲਾ ਗਿ ਕੈ ਬਹਿਉ ਲੋਗਨ ਸਭਨ
ਬੁਲਾਇ ਕੈ ਆਨਿ ਯੋ ਕਠਨ ਬਨਾਇ। ਦੁਰ ਚਰਨੀ

ਸਿਕਹਿੰ ਬਿਪਿਰਿਯਾ ਰਚਾਇ॥੮॥੧॥ ਏਤਿ ਸੀਰੀ
 ਤਪਾਯਾਨੇ॥ ਪੁਖ ਰਹਿੰ ਮੰਤ੍ਰੀ ਕੁਪਨਾ ਰਚਾ ਸੀ॥
 ਏਤਿ ਸੀਰੀ ਮਾਪਤ ਮਸਤੁ ਸਤ ਮਸਤੁ॥੩੫॥੧॥
 ਅਨੰਤੀ॥ ਏਤਿ ਬਹੁ ਸੁਮੰਤ੍ਰੀ ਕਥਾਉ
 ਚੰਗੀ॥ ਏਕਤਰੁ ਨਿਜੋ ਬਨ ਕੀਭਗੀ॥ ਏਕਚੋਰਤਾ ਕਹੰਭਗੀ
 ਬਧਿਯੋ॥ ਅਪਿਕਾਨੰਦੁ ਚਿਤ ਕੀਯੋ॥੧॥ ਰੈਨਭਏਤ
 ਸਕਰਉ ਠਿਕਾਵੈ॥ ਦਿਨ ਰੋਖਤ ਠਗਰ ਬੁਕ ਮਧੈ॥ ਤਾ
 ਤਿਯੋ ਸੋ ਰੋਉ ਭੋਗ ਮਹੀ॥ ਮੁਖ ਭੇਦ ਪਛਾਨਤ ਨਹੀ॥
 ਠਗ ਜਨੈ ਮੇਰੀ ਐਨਗੀ॥ ਚੋਰ ਕਹੈ ਮੇਰੀ ਚਿਤ ਕੀ॥ ਤਿ
 ਯੋ ਕੈਤਾ ਹਿ ਰੋਉ ਪਹਿਚਨੈ॥ ਮੁਖ ਭੇਦ ਨ ਕੋਉ ਜਨੈ॥੩॥
 ਏਕੁ ਮਲਾ ਬਾਲ ਤਿਨ ਕਾਢਾ॥ ਦੁਹੁ ਅਨਕੈ ਅਨੰਦ ਜਿ
 ਯਾ ਬਾਢਾ॥ ਦਹ ਜਨੈ ਮੇਰੀ ਚਿਤ ਕੈ॥ ਚੋਰ ਲੈਖੈ ਮੇਰੀ ਕ
 ਹੰਦੈ॥੪॥੨॥ ਚੋਰ ਤਿਯੋ ਹਿ ਯੋਰੁ ਤੇਤਾ ਕਹੰਦਿ
 ਯਾ ਮਲਾ॥ ਤਕਹੰਨੈ ਨਿਹਿਠਗ ਮਨ ਮੈਭਾਯਿ
 ਹਲਾ॥੫॥੨॥ ਮੁਸਦੁ ਜੁਪਤ ਸਕਰ ਸੋ ਕਿਯੋ ਛੀ
 ਨਿਰਮਲਾ॥ ਰਥ ਤੋ ਲਿਯੋ ਚੋਰ ਕਹੰਦਿ ਯੋ ਇਹੰ ਕਾਢ
 ਯੋ ਸੁਨਿ ਅਪਿਕਰੋ ਸਜਿ ਯਾ ਬਾਢਾ॥੬॥ ਆਪੁ ਬੀ
 ਚਗੀ ਰੋਉ ਦੇਹੀ॥ ਰਾਂਤ ਨਿਕਰੋ ਸਗਹਿ ਲੇਹੀ॥ ਲਾ
 ਤ ਮੁਸਟਕੈ ਕੈ ਪ੍ਰਗਾਜਾ ਨੁਕਚੇਟ ਪਯੋਧਿ ਯਾਭਾ॥੭॥
 ਰੋਉ ਲੋਗ ਇਸਤੀ ਪਹਿ ਆਏ॥ ਅਪਿਕੈ ਪ੍ਰਥੈ ਚ
 ਨੁਸਨਾਏ॥ ਠਗਤ ਸਕਰ ਦੁਹੁ ਬਾਢਿ ਚਗੀ॥ ਤੋਇਹੰਨ

ਗਿਕਿ ਮੋਗੀ ਨਗੀ ॥੧੦੬੩॥ ਸੁਨਤ ਸਕਰਠਗ ਮੈ ਕੋ
 ਤਤ ਹੀ ਕੀ ਨਾਗੀ ਜੇ ਛਲ ਬਲਾਜਾ ਨੈ ਪਨੈ ਜਾ ਮੈ ਵੀ
 ਸਾ ਅਪਗਾ ॥੧੦੬੪॥ ਬਹੁ ਬਿਬਾ ਲਿਐ ਸੇ ਕਾ ਸੁਨਹੁ ਬ
 ਚਨ ਮੁਰੇ ਕਾ ਸੋ ਮੈ ਕੋ ਇਸ ਤੀ ਕਰੈ ਜਿਹ ਮਹੰਤੁ ਨਗ
 ਨੇ ਕਾ ॥੧੦੬੫॥ ਸੁਨਿ ਬਾਲਾ ਮੈ ਬੈਨ ਤਿਹੋ ਗਾ ॥੧੦੬੬॥
 ਬਪੋਰ ਬਤੈ ਦੇਖੁ ਮਾਗਾ ਅਧਿਕ ਬੀਗਜਾ ਮੈ ਜਿ
 ਅਪਗਿਐ ॥੧੦੬੭॥ ਤਹੀ ਕਹੁ ਅਪਨੇ ਪਤਿ ਕਰਿਐ ॥੧੦੬੮॥ ਠ
 ਗ ਬਚਤਾ ਬਿਨੁ ਗਗ ਮਹਿ ਗਏ ॥੧੦੬੯॥ ਇਸ ਬਤ ਏ ਕਹਤ
 ਪਰਭਯੋ ॥੧੦੭੦॥ ਸਕਲ ਦ੍ਰਿਸਟਿ ਤਰਪਗੀ ॥੧੦੭੧॥ ਸੁਹ
 ਏ ਇਹੰਤਾ ਤਿਉ ਚਗੀ ॥੧੦੭੨॥ ਐਸਤੀ ਤਿਉ ਚ
 ਰਤਭਯੋ ਤੈਢੀ ਲੋ ਸਰਬੰਗਾ ॥੧੦੭੩॥ ਮੁਹਰਨ ਕੋ ਸੈਰ ਕਰੈ ਸ
 ਹੁਤਿ ਹੋ ਸੰਗ ॥੧੦੭੪॥ ਮਰਨਾ ਇਠਗਾ ਇਮਿ ਕਹੀ ਮਨ
 ਸੈ ਮਤ ਬਿਚਰੀ ਲੈ ਮੁਹਰੁ ਪਯਾ ਦੇਵੈ ਤੁ ਮਕਾਂਸ
 ਹੁਸੁ ਪਾਗੀ ॥੧੦੭੫॥ ਏਧਰੁ ਏਧਰੁ ਬੈਨ ਸੁਨਿ ਪਯੋ
 ॥੧੦੭੬॥ ਅਸਰ ਭੀ ਪਨੀ ਕਹੁ ਯੋ ॥੧੦੭੭॥ ਠਗਰੀ ਦ੍ਰਿਸਟਿ ਜ
 ਬੈਤ ਪਗੀ ॥੧੦੭੮॥ ਸਤ ਸਨਕੀ ਮਨਭੀ ਤਰਪਗੀ ॥੧੦੭੯॥ ਮੁਹਰੈ
 ਰਹਿ ਗੁਬਰਿ ਮਹਿ ਲਈ ॥੧੦੮੦॥ ਅਧਿਕ ਮਹਿ ਬਨਿ ਯਾਕ
 ਹੰਦਈ ॥੧੦੮੧॥ ਉਚੈ ਸੁਰਕਰ ਪੁਰਮਾ ਹੀ ॥੧੦੮੨॥ ਮੁਹਰਨ ਕਹੁ ਬੈਚ
 ਨਹੀ ॥੧੦੮੩॥ ਸੋਗੁ ਸੁਨਤ ਪੁਰਜਨ ਸਤ ਪਾਏ ॥੧੦੮੪॥ ਵਬਨਿ
 ਯਾ ਠਗ ਕੇ ਛਿਗਾ ਆਏ ॥੧੦੮੫॥ ਮੁਸਟ ਜੁ ਪਨਿ ਰਖਤ ਅਨੁ
 ਰਾਗੇ ॥੧੦੮੬॥ ਤਿਹੰਦੁ ਅਨਕਹੁ ਪੁਛਨ ਲਾਗੇ ॥੧੦੮੭॥ ਤੁ ਮਕਿ

ਜੁਪਕਰਤੋਭਈ॥ ਹਮੈਂ ਕਹਹੁ ਸਭ ਬ੍ਰਿਖ ਸੁਨਈ॥
 ਦੁਹੰ ਅਨਕਹੰ ਅਬਹੀ ਗਹਿ ਲੈ ਹੈ॥ ਲੈ ਕਾਜੀ ਪੈ ਨਿ
 ਯਾਇ ਚੁਕੈ ਹੈ॥ ੧੯॥ ਸੁਨਤ ਬਚਨ ਉਂਦਿ ਤਠ ਗਭਯੋ॥
 ਤਕਹੰ ਲੈ ਕਾਜੀ ਪਹੰ ਗਯੋ॥ ਅਧਿਕ ਦੁਖਿ ਤੁਹੈ ਰੀਨਪੁ
 ਕੋਗਾ ਕਰੁ ਕਾਜੀ ਤੈ ਨਿਯਾਇ ਹਮੇਰੇ॥ ੨੦॥ ਤਬ
 ਲਗੀ ਬਨਿ ਯਾਹੈ ਦੁਖੀ ਇਮਿ ਕਾਜੀ ਸੋ ਬੈਨਾ॥ ਹਮੇਰੇ
 ਕੋ ਨਿਯਾਇ ਤੁਮ ਕਹਿਯੋ ਸੁਵਤ ਜਲ ਨੈਨ॥ ੨੧॥

੨੨॥ ਸੁਨੁ ਕਾਜੀ ਜੁ ਬਚਨ ਹਮੇਗਾ ਕਲਾ ਮੁਲਾ
 ਕੀਆ ਨਿਤਿ ਹਮੇਗਾ ਖੁਦਾਇ ਸੁਨੈ ਗੋਦਾਇ ਹਮੇਗਾ ਧੁੰਦੁ
 ਦਾ ਵਨ ਗੀਰਤੁ ਹਮੇ॥ ੨੩॥ ੨੪॥ ਅਧਿਕ ਦੀਨੁ ਤੁਹੈ
 ਗਹਿਯੋ ਸੁਨੁ ਕਾਜੀ ਨਕੋ ਗਿਆ॥ ਹਮ ਪੁਕਾਰਤੁ ਮਪੈ
 ਕਰੀ ਹਮੇਰੇ ਕੋ ਨਿਯਾਇ॥ ੨੫॥ ੨੬॥ ਕਾਜੀ ਤਬ
 ਜਿਯਾ ਨਿਯਾਇ ਬਿਚਾਰਿਯੋ ਪ੍ਰਗਟ ਸਭਾ ਮੈਂ ਦੁਹੰ ਉ
 ਚਾਰਿਯੋ ਜੋ ਮੁਹਰੇ ਸਨਹਿ ਬਤਾਵੈ॥ ਸੋ ਸਭ ਆਜੁ
 ਅਸਰ ਫੀਪਾਵੈ॥ ੨੭॥ ਸਨ ਮੁਹਰੇ ਕੋ ਬਨਿ ਕਨਜਾ
 ਨੈ॥ ਮੁੰਦਿ ਹਮੁ ਪੁਕਾਰੁ ਨ ਬਖਾਨੈ॥ ਗੋਇ ਪੀਟਿ ਕਰਿ
 ਰਤ ਪੁਕਾਰਾ॥ ਹਮ ਕਿਯੋ ਸਿਕਰਾ ਕਰਤਾ॥ ੨੮॥ ਮੁਹ
 ਰ ਅੰਬ ਗੋਇ ਕਸਤ ਜਹੰ ਗੀ ਸੈ ਦੇਇ॥ ਸਾਹਿ ਜਹਨੀ
 ਚਾਰਿ ਸੈ ਦੇਖ ਲੇਹੁ ਸਭ ਕੋਇ॥ ੨੯॥ ੩੦॥ ਸਭਾ
 ਬੀਚ ਜਬ ਮੁਹਰ ਉਘੰਗੀ॥ ਸੋ ਨਿਕਸੀ ਜੋ ਠਗਹਿ
 ਉਚਾਰੀ॥ ਕਾਜੀ ਛੀਨਿ ਸੁਹੁ ਤੈ ਲੀਨੀ॥ ਲੈਤ ਸਕ ਕੇਕ

੧੦੮

ਹਮੇਦੀਨੀ ॥ ੨੬ ॥ ਫਰਹਾਜ ਸਕਾਜੀ ਕੰਧ ਸਹਿਯੋਗ
 ਭਾਇਸਭਗੰਊ। ਕੀਨੋਉ ਮਹਿਤਾਬ ਜਿਮਿਆ
 ਜੁਹ ਮਹੇਨਿਆਉ ॥ ੨੭ ॥ ਠਗਲੈਕੈ ਮੁਹੰਮਦ ਘਰਾ
 ਯੋ। ਤਿਨਕਾਜੀ ਕਛੁਨਿਆਇਨਪਯੋ। ਬਨਿਆ
 ਕਾਫਿਸਰਨਤੋਦੀਨਾ। ਖੁਠੇਤੋਸਾਂ ਚਠਗਕੀਨਾ ॥ ੨੮ ॥
 ॥ ੨੯ ॥ ਠਗਹਿ ਅਸਰਫੀਸਾਤ ਸੈਕਰਦੀਨੀਨਗਨ
 ਗਾਤ। ਤਿਨਪਹਿਲੈ ਅੰਧੈ ਅਪਨੇਘਰਕੇਮਾਂ
 ੨੯ ॥ ੧ ॥ ਇਤਮੁ ਚੜ੍ਹੇ। ਖਮਤੁਪੁਰਖਦੇ
 ੩੦ ॥ ੧ ॥ ਸੰਧਾਦਮੇ ਤੀਜੇਦੇ ਚੜ੍ਹੇ ੨ ॥ ੧ ॥ ਤਮਾ
 ੩੧ ॥ ੧ ॥ ਸਤ ॥ ੩੧ ॥ ੭ ॥ ੩੧ ॥ ੧ ॥ ੩੧ ॥
 ੩੨ ॥ ੧ ॥ ਹੈਨਿਭਈਤਸਕਰਉਠਿਧਯੋ। ਸਕਲਾਸੁ
 ਨਕੇਭੇਸਥਨਯੋ। ਸਾਹਿਜਹੰਕੇਗਿਪਗਧਾਹਿਯੋ।
 ਗਪੈਕਹਤਗੀਘਾਹਿਨਿਹਾਹਿਯੋ ॥ ੧ ॥ ਏਰਲਸਤਨ
 ਮਤਸਕਰਥੰਗਾ। ਆਯੋਸਾਜਹੰਜੁਕੇਘਗਾਗਜ
 ਮਤੀਨਗੀਤਿਹੰਗਿਯੋਤਹਾਂ। ਗਜਨਕੋਰਜਸੇਵਤਜ
 ਹਾਂ ॥ ੨ ॥ ਸਦਯਾ ਚਹੁੰਰਤਰਵੰਨਿਕਬੈਚੋਰਸੁਦ
 ਗੀਘਾਕਹੰਮਾਹਿਯੋ। ਫੁਨਿਲਾਲਉਤਹਿਲਯੋ
 ਪਗਿਘਾਜੁਤਫੁਹਿਯੋ। ਗਪੈਅੰਡਰਿਯੋ। ਤਬਸੁਥ
 ਨਸਾਉਉਤਹਿਦੀਸਭਬਸਤਨਕੋਤਿਨਾਥਕਿਯੋ
 ॥ ਫੁਨਿਗੋਸਦਿਥੈਠਿਕਗੀਤਿਹੰਸੋਤਿਯੋਕੇਹਿਤਕੈਕ
 ਰਿਗਾਫੁਹਿਯੋ। ੨੮ ॥ ਸਹਲਖਾਥੀਜਗਿਰਕੀਨੀ

ਦੁਹਿਇਜਗਾਬਸਤਪਗਿਯਾਲਾਜੁਤਲੀਨੇਚੋ
 ਗੀਤਾਗਿ.੪॥ ਰੰਪੜਾ॥ ਬੈਠਿਚੋਰਾਸਿਕਥਪ੍ਰਕਾਸੀ
 ॥ ਏਕਚੋਰੁਜੋਬਧਠਾਸੀ॥ ਏਕਨਹਿਸੈਕੇਲਕਮਾਵੈ॥
 ਅਪਨੀਜਾਨਿਅਧਿਕਸੁਖਪਾਵੈ.੫॥ ਰੰਪੜਾ॥ ਦਿਨ
 ਤਸਕਰਤਸੋਮਤਰੁਥਠਗਨਠਗਜਾਇ॥ ਗੈਨਿਚੋਰੁ
 ਰਤਗਿਹੁਤਹਿਮਿਲਤਠਗਾਇ॥ ੬॥ ਰੰਪੜਾ॥
 ਰੋਗਮਾਲਹੇਤਤਿਨੁਪਗੀ॥ ਮੁਹਸਾਤਸੈਠਗੁੰਧੀ
 ॥ ਪੁਨਿਬਰੀਤਸਕਰਕੀਆਈ॥ ਤੁਮੈਕਥਸੈਕਤੁਸੁ
 ਨਈ॥ ੭॥ ਰੰਪੜਾ॥ ਤਿਕੇਤਸਕਰਗਿਹੁਆਯੋ॥ ਗਾਪਿਆ
 ਕਹੰਜਮਲੇਕਪਠਯੋ॥ ਬਸਤਲਾਪਗਿਯਾਜੁਤ
 ਹੀ॥ ਗੋਸਟਿਬੈਠਿਸਹਸੈਕਗੀ॥ ੮॥ ਰੰਪੜਾ॥ ਲਾਲਬ
 ਸਤਪਗਿਯਾਹੀਲਈਇਜਭਉਤਾਗਾਪ੍ਰਾਨਉਬਾ
 ਰਾਸਹਕਹੋਇਕਵਨਕੀਨਾਗਿ.੯॥ ਲਾਲਬਸਤਪ
 ਗਿਹੁਚਿਯਾਜਹੰਨਪੁੰਚੋਕੋਇ॥ ਪ੍ਰਾਨਉਬਾਗਿਯੋਸਾ
 ਹੋਕੋਤ੍ਰਿਯਾਤਵਨਕੀਸੋਇ.੧੦॥ ਰੰਪੜਾ॥ ਦਿਨਕੇਚੜ੍ਹੇਅਦਾ
 ਲਭਿਭਈ॥ ਵਹਤ੍ਰਿਯਸਹਚੋਰਕਹੰਦਈ॥ ਤਕੀਕੋ
 ਗੀਸਿਠਤਿਬਹੁਬਗਾ॥ ਅਧਿਕਰਿਯੋਸਿਧਨਛੇਰਿਭੰ
 ਰਗਾ.੧੧॥ ਰੰਪੜਾ॥ ਏਰਿਲਗਜਮਤੀਲਈਠਗਕਹੰਦਿ
 ਏਸਿਨਿਕਾਗਿ॥ ਲਾਲਬਸਤਪਗਿਸਹਕੇਤਿਹੰਗਪਿ
 ਯਾਕਹੰਮਾਗਿ.੧੨॥ ਰੰਪੜਾ॥ ਤੀਜੀਚੀਤ੍ਰਿਯਮਿਯਾਨਾ
 ॥ ਏਕਚੋਰੁਜੋਬਧਠਾਸੀ॥ ਏਕਨਹਿਸੈਕੇਲਕਮਾਵੈ॥

ਮਾਮਲਾ ਸੁਮਾਰੀ ॥ ੩੮ ॥ ੭੪ ॥ ੩੫ ॥

੨੦੦ ॥ ਏਕਜਾਟ ਜੰਗਲ ਬਸੈ ਧਾਮ

ਕਲੰਨੀ ਨਾਗਿ ਜੋ ਵਹ ਕਹਤ ਸੁਨਾ ਕਰਤ ਗਾਇਨ ਕਰ
ਤਪੁ ਹੋਗ ॥ ੧ ॥ ਏਧ ਏਸੀ ਸੀਰਿ ਲਜਾਨ ਮਤੀ ਤਕੀਤਿ
ਯਾ ਅਚਲੇ ਵਹਿਤਿ ਨ ਮਹਤ ਪਿਆਰੁ ਤਰੈ
ਨਿਰਿ ਨਤ ਕੇਡਾ ਮਿਯੋ ਕਤੁ ਜਾਤ ਨ ਗ੍ਰਿਹ ਤੇ ਮਾਇਯੋ
ਜਾਨੈ ਰਹਾ ॥ ਜਹੰ ਬਿਪਾਸ ਕੇ ਭਏ ਮਿਲਤ ਸਤੁ ਤੁ
ਵਜਾਇ ॥ ਤਿਹ ਠਹੈ ਰੋਭੁ ਹੁੰਦੈ ਚੋਧ ਕਰਹਿ ਬਨ
ਇ ॥ ੨ ॥ ਏਧ ਏਸੀ ਜੋ ਕਰਮ ਕਰੈ ਨ ਵਜਾਨਤਾ ॥ ਤਹਿ ਕ
ਰੈ ਨਹਿ ਐਸ ਬਖਾਨਤਾ ॥ ਤਬ ਵਹੁ ਕਾ ਜਤੁ ਹੁਨਿ ਹਰ
ਗਈ ॥ ਪਤਿ ਕੀ ਕਾਨਿ ਨ ਕਛੁ ਜਿਯ ਪਹੁੰ ॥ ੩ ॥ ਪਿਤਰ
ਪੰਛ ਪੁੰਚ ਅਈ ॥ ਪਿਤਰੀ ਬਿਤਿ ਤਿਨਹੁ ਸੁਨਿ ਪ
ਈ ॥ ਤਿਯ ਸੋ ਕਹਾ ਸੁਧ ਨਹਿ ਕੀਜੈ ॥ ਤਿਨ ਇਮਿ ਕਹੀ
ਅਬੈ ਕਹਿ ਲੀਜੈ ॥ ੪ ॥ ਸਕਲ ਸੁਧ ਕੇ ਸਾਜ ਬਨ ਯੋ
॥ ਭੋਜਨ ਸਮੈ ਰਿਜਨ ਕੇ ਆਯੋ ॥ ਪਤਿ ਇਮਿ ਕਹੀ ਕਾ
ਜ ਤਿਯ ਕੀਜੈ ॥ ਇਨ ਕਹੰ ਰਛਨ ਕਛੁ ਨ ਰੀਜੈ ॥ ੫ ॥
ਤਿਯ ਭਾਖਾ ਮੈ ਛੀਲ ਨ ਕੈਯੋ ॥ ਦਕਾਟ ਕਾ ਬੀਰ ਜੁਤ ਰੈ
ਯੋ ॥ ਰਿਜਨ ਦੇਤ ਅਬ ਬਿਲ ਬਨੈ ਗਿਯੋ ॥ ਤਿਯ ਮੁੰਡ ਪਰ
ਬਿਸਟਾ ਡਰਿਯੋ ॥ ੬ ॥ ਤਬ ਬ੍ਰਹਮਨ ਸਭ ਬੈਠਿ ਜਿਵ
ਏ ॥ ਅਧਿਕ ਰਗ ਬਰੈ ਧਾਮ ਪਠਾਏ ॥ ਪੁਨਿ ਤਿਯ ਸੋ ਤਿਨ
ਐਸ ਉਚਾਗੀ ॥ ਸੁਨਹੁ ਸਾਸ ਤਕੀ ਗੀਤਿ ਪਿਆਗੀ ॥ ੭ ॥

ਪਿਛਨਦੀਪਰਵਹਿਯਹਿਯਾਮਹਿਕਛੁਨਬਿ
 ਚਗਾਕਹਨਕੀਨਤਿਨਤਰੁਨਿਵਿਏਕੁਠੰਹਿਡਰਿ
 ਤਬਤਿਨਜਾਟਅਧਿਕਰਿਸਿਮਾਨੀ॥ਤਾ
 ਕੀਨਾਸਥਿਵਤਜਿਯਾਨੀ॥ਇਹੰਕਹੰਕੁਠੁਬੋਧਿਕ
 ਰਿਮਾਗੀਨਿਤਿਨਿਤਿਕੋਤਪੁਨਿਵੇਰੇ ਇਹੰਤਿ
 ਯਸੈਇਹੰਤੀਤਿਬਖਾਨੀ॥ਜਮਨਨਧੰਮਨੰਜਿਜਾ
 ਹੁਅਯਾਨੀ॥ਕਰਿਡੇਰੀਤੁਮਕਹੰਮੈਦੈਰੀ॥ਉਨਭਾਖਯੋ
 ਹੋਉਠਿਜੈਰੇ ॥੩॥ ਵਤਿਖਕੋਲੈਸੰਗਸਿਧਯੋਜਲ
 ਤਚਲਤਸਰਿਤਤਟਅਯੋ॥ਬਹੁਗਿਜਾਟਇਹੰਤੀ
 ਤਿਉਚੰਗੀ॥ਸੁਨਅਬਲਤੈਬਚਨਹਮਰੇ ॥ਸੁ
 ਖੰਚਲਹੁਚਕ੍ਰਿਨਵਪਿਯਾਗੀ॥ਮਾਨਿਲੇਹੁਯਹੰਮਰੇਉ
 ਚੰਗੀ॥ਤਿਖਕਹਿਯੋਬੈਲਪੁਛਿਗਿਜੈਰੇ॥ਅਬਹੰ
 ਪਰਨਦੀਕੇਤੈਰੇ ॥੪॥ ਭੇਰੁਤੇਗਸੈਲਾ
 ਜੈਬਸੈਸਭਲੋਗਹੇਨਹਿਠਾਨੀ॥ਸਾਸੁਕੇਤਸਨਅ
 ਵਤਸੁਸਦੁਆਰਨਤੋਛਿਰਿਜਾਤਜਿਠਾਨੀ॥ਪਾਸਪਰੇ
 ਸਿਨੰਬਾਸਗਹਿਯੋਬਨਲੋਗਭੇਸਭਹੀਨਕਵਨੀ
 ॥ਪਾਨੀਕੇਮਾਗਤਪਾਥਮਾਗਤਨਰਿਕਿਧੋਪਰਿਨਹ
 ਆਨੀ ॥ਬੈਲਪੁਛਿਗਹਿਕੈਜਬੈਗਈ
 ਨਦੀਕੇਧਗਾ॥ਤਿਝਕਰਿਅਕਹੰਪਕਰਿਯੋਬੈਲਸੁਕੁ
 ਕਗਵਰ ॥ਵੈਰਿਪੁਛਿਕਰੇਤੋਦਈਸੁਨੀਕੁਕਜਬ
 ਕਨਾਗਰੀਭਾਖਤਬਹਿਗਈਜਮਪੁਰਕਿਯਾਸਿਧ

ਯਾਨ . . . ਨਾਰਿਕਲਹੀ ਬੋਰਿਕਰਿਜਾਦਾ ਯੋਗਿ
ਹਮਾਂਗਿ। ਕਹਾ ਸੁਖਤੇ ਜਨਬ ਸੈ ਅਸਿਨ ਬਿਆਹਨ
ਜਾਂਹਿ ॥ ੧੧ ॥ ੨ ॥ ੩ ॥ ੪ ॥ ੫ ॥ ੬ ॥ ੭ ॥ ੮ ॥ ੯ ॥ ੧੦ ॥
੧੧ ॥ ੧੨ ॥ ੧੩ ॥ ੧੪ ॥ ੧੫ ॥ ੧੬ ॥ ੧੭ ॥ ੧੮ ॥ ੧੯ ॥ ੨੦ ॥
੨੧ ॥ ੨੨ ॥ ੨੩ ॥ ੨੪ ॥ ੨੫ ॥ ੨੬ ॥ ੨੭ ॥ ੨੮ ॥ ੨੯ ॥ ੩੦ ॥

੨੩੧ ॥ ਸਾਜਾਤ ਪੁਰਮੈ ਹੁਤੀ ਇਕ ਪੁ
ਫੁਆ ਕੀਨ ਗਿਆ ਅਤਿ ਚਰਿਤਿ ਨਿਕਰ ਸੇਤੁ ਹਿ
ਕਹੈ ਸੁਪਾਰਿ ॥ ੩੧ ॥ ੩੨ ॥ ੩੩ ॥ ੩੪ ॥ ੩੫ ॥ ੩੬ ॥ ੩੭ ॥ ੩੮ ॥ ੩੯ ॥ ੪੦ ॥
ਨਾਮ ਬਖਾਨਿ ਯਤਾ ਸੈਨ ਪਤਿ ਤਿਹ ਪਤਿ ਕੇ ਸੈਨ
ਜਾਨਿ ਯਤਾ ਬੀਰ ਭੋਰ ਨਗ ਇਕ ਸੈਨਿ ਤਤ ਕੋਰ
ਯੋਹਿ ਪਠੈ ਸਾਚੀ ਬੋਲਿ ਤਹਿ ਨਿਜੁ ਘਰ ਲਯੋ
ਅਧਿਕਤ ਵਨ ਸੈਨੇ ਲਗ ਯੋਸ
ਸੈਪਾ ਇਕ ਰਿਕੇਲਾ ਮਚ ਯੋਤ ਬਲੇ ਆਵਤ ਪਦੁ
ਅਭ ਯੋਮਿ ਤਹਿ ਰਹਿ ਮਾਟ ਮਹਿ ਰਯੋ ॥ ੪੧ ॥ ੪੨ ॥ ੪੩ ॥ ੪੪ ॥ ੪੫ ॥ ੪੬ ॥ ੪੭ ॥ ੪੮ ॥ ੪੯ ॥ ੫੦ ॥
ਗਭੁਜ ਨਿਗਧ ਘਰਮੁ ॥ ਇਕ ਕਾਟਿ ਯੋਕਾਟਿ ਯੋਇ
ਕਨਾਂ ॥ ਗੁਰਾਭਾ ਖਿਯੋ ਖਪਗ ਸਿਰ ਪਹਿ ਯੋ ॥ ਰੁਤਿ ਯ
ਲੈਤਿ ਉਪਗਰਿਯੋ ॥ ਇਹੀ ਬਿਖੈ ਪਦੁ ਆਗਿ
ਹਯ ਯੋ ਬੈਠਿ ਖਾਟ ਪਰਪੁ ਮਦੁ ਬਛੋ ਯੋ ਕਹਿਯੋ
ਭੱਛਕ ਛੁਤੁ ਗੁਨਿ ਤਿਹੋ ॥ ਅਬ ਅਗੋਤਿ ਯਹੁ
ਮੇਰੇ ॥ ਜਬ ਇਹੋ ਭੀਤਿ ਤਿਯਾ ਸੁਨਿ ਪਯੋ ਕਾਟਿ
ਤਹਿ ਤਗਭੁਜ ਖਲਾ ਯੋਮਿ ਤਲੇਤ ਤਿਹੋ ਅਤਿ

ਗਾਹਮੇਘਾਤਤਿਆਇਨਕਰਾ - ਕਾਇਤਾਹਿ
ਤਗਬੁਜਖਲਾਯੋਪੁਨਿਪਟੁਆਸੋਭੋਗਕਮਯੋ
ਕੇਲਕਮਾਇਟਾਹਿਤਿਹੰਦਯੋਮਿਤ੍ਰਹਿਕਛੇਖਾਟਪਰ
ਲਯੋ ਬਹੁਗਿਮਿਤ੍ਰਸੋਭੋਗਕਮਯੋਮੁਖਨ
ਬਨਕਛੁਛਲਾਪਯੋਦੁਤਿਯਬਰਤਾਸੋਗਤਿਮਾ
ਨੀਦੁਯੋਕਾਨਨਕਿਨਹੁੰਜਾਨੀ

ਏਕਪੀਰ
ਮੁਲਤਾਨਮੈਸੁਤਬਨਤਕੀਤੀਯਾਸੇਭੂਤਨਿ
ਜਚਿਤਮਹਿਬਿਗਧਨਿਗਥਿਕਗਿਪੀਯ
ਗੁਸਤਮਕਲਾਤਗੁਨਿਕੇਨਮਥਖਾਨਿਯੋਸੇ
ਖਇਨਾਯਤਭਰਤਾਤੋਕੇਜਾਨਿਯੋਅਧਿਕਬਿਰ
ਧਤੇਭੋਗਨਤਾਸੋਧੈਸਕੈਹੋਚਰੁਤਖਲਤੁਹੈਗਿਰ
ਤਬਾਇਮੁਖਅਤਿਥਕੈ ਏਕਦਿਨਪੀ
ਰਪਾਸਤਿਯਗਈਅਧਿਕਦੁਖਿਸੋਹੋਵਤਭਈ
ਤਤੋਮਾਗਿਲੋਗਾਇਕਲਯੋਨਿਜੁਕਹੰਗਭਵਤੀ
ਰਹਯੋ ਭੋਗਖਰਾਯਨਭਏਕਮਯੋਜੋਗਵ
ਗਿਗਭਰਖਵਯੋਨਿਮਾਸਨਪਛੇਸੁਤਭਯੋਸ
ਕਲਾਮੁਹੀਰਨਤਾਹਿਓਡਯੋ ਪੀਰਬਚ
ਨੋਤੁਮਕਹਿਯੋਲੋਗਾਦਯੋਤਿਯਹਥਾਤਤੋਸੁਤ

ਉਪਜਿਯੋ ਸਰਨ ਕ੍ਰਿਪਾ ਤਿਹ ਸੀਸ ਬ

ਕਰ ਜ ਕ ਛੁਖੀ ਰ ਕੇ ਪੁਰ ਬ ਗ ਯੋ ਪ ਠ ਨਾ ਏ
ਕ ਗੁ ਲਾ ਮ ਖ ਗੀ ਰ ਕ ਰਿ ਗ ਖ ਸਿ ਗਿ ਹ ਮ ਹਿ ਆ ਨਿ

ਏ ਕ ਪ ਠ ਨ ਨ ਾ ਰਿ ਤ ਚੰ ਬ ਗੀ ਅ ਬ ਲ
ਗ ਤਿ ਤਾ ਸੋ ਨ ਹਿ ਕ ਗੀ ਤਾ ਸੋ ਬ ਚ ਨ ਗੁ ਲਾ ਮ ਸੁ ਨ ਏ
॥ ਇ ਤੇ ਰੇ ਪ ਤਿ ਕੇ ਰ ਸ ਖ ਏ

ਖ ਪ ਠ ਨ ਨ ਮ ਤਿ ਜ ਨਿ ਯੋ ਆ ਵੇ ਬੀ ਬੀ
ਸੰ ਖਿ ਆ ਨ ਰਿ ਪ ਛਾ ਨਿ ਯੋ ਗਾ ਜੀ ਪੁ ਕੇ ਮ ਣ ਸੁ ਤੇ ਰੇ ਰੁ
ਗ ਹਿ ॥ ਜਿ ਨ ਕੀ ਕ ਥਾ ਸੁ ਧ ਰਿ ਤ ਵ ਗੇ ਹ ਮ ਕ ਹਿ

ਬ ਹੁੰ ਕ ਹੀ ਪ ਠ ਨ ਸੋ ਏ ਮ ਗੁ ਲਾ ਮ ਤਿ ਨ
ਬ ਤਾ ਮੈ ਇ ਹੋ ਤਿ ਯ ਡਾ ਇ ਨ ਸੁ ਨੀ ਕਿ ਯੋ ਯ ਕੇ ਤ ਟ
ਜਾ ਤ ਤਿ ਯੋ ਸੋ ਬ ਚ ਨ ਗੁ ਲਾ ਮ ਏ

ਚੇ ਜਾ ਇ ਕ ਗੀ ਤੁ ਮ ਸੋ ਨੇ ਚ ਛਾ ਇ ਕ ਹੀ ਹ ਮ ਆ ਏ
ਕ ਗੀ ਜ ਬ ਯ ਕੋ ਸੁ ਖ ਸੋ ਏ ਟੁ ਜਿ ਯੋ ਹੇ ਤ ਬ ਯ
ਕੇ ਖੀ ਨਿ ਪ ਰ ਹਿ ਸੋ ਏ ਸੁ ਕੀ ਜਿ ਯੋ

ਚੇ ਰੇ ਤਿ ਨ ਬ ਚ ਨ ਉ ਚ ਗੋ ਸੁ ਨਿ ਸਾ ਹਿ ਬ ਤੈਂ ਕ ਹਿ ਯੋ
ਮੋ ਗਾ ਜ ਬ ਇ ਤੁ ਹਿ ਸੋ ਯੋ ਲ ਖਿ ਲੈ ਹੀ ਤ ਬ ਤੇ ਰੇ ਰੁ
ਅੰ ਡ ਚ ਬੈ ਰੋ ਬ ਤਿ ਯਾ ਤੇ ਪ ਠ ਨ ਚਿ ਤ ਧ ਗੀ ਵ

ਸੇ
ਏ

ਤਿਯੋਸੰਨਹਿਪ੍ਰਗਟਉਚਰੀ॥ਸੰਗਲੈਜਬਤਿਹੰਪਤਿ
 ਸੁੰਗਯੋ॥ਤਬੀਸਮਨਤਿਹੰਕੋਬਚਭਯੋ॥੪॥ਹੋਰ
 ਨਅੰਡਤਿਯਾਕਭਭਯੋ॥ਪਤਿਚਮਕਿਯੋਕਰਖੜ
 ਗਸੰਭਭਯੋ॥ਤਬੀਤਿਯਤਕਹੰਨਿਦਿਯੋ॥ਬਹੁ
 ਰੋਨਸਮਾਪਨੇਕਿਯੋ॥੫॥੨੦॥੧॥ਖਨਪਠਨੀਆਪਮ
 ਹਿਲਗਿਮਭਿਭਯੋ॥ਨਾਸਦੁਹੰਨਕੋਰੋਗਯੋਵਗੁਯ
 ਮਕੋਰੋਤ॥੬॥੧॥੨੦�~

ਹਰਮੰਦਰੋਰਤਵਯਾਸੰਦੁਕੇਮਾਂਹਿ॥ਛੋਰਿਅਬੈਇੰ
 ਦੇਖਯੋਕੋਹਸੁਵਾਰਿਕਰਾਂਹਿ॥੬॥੨੫੯॥ਸੁਨਿਨਿ
 ਪਅਪਿਕਤਾਸਤਿਨਪਯੋ॥ਅਜੁਨਗਿਮੋਕੋਇਨ
 ਮਯੋਯੋਛੋਰਿਸੰਦੁਕਹਮੈਗਹਿਲੈ॥ਕਾਛਿਕ੍ਰਿਪਨ
 ਭਏਬਧਕੈ॥੭॥ਕੁੰਜੀਡਰਿਸਾਹਿਛਿਗਦੀ॥੮॥
 ਕਰੋਰਿਬੇਨਤੀਕੀਨੀ॥ਜਰਸੰਦੁਕੋਛੋਰਿਲਖਿਲੈਜੈ
 ॥ਮੋਬਤਿਯਕਰਿਸਾਚਪਤੀਜੈ॥੯॥੨੬੦॥ਜਬਸੰਦੁ
 ਕੋਛੋਰਨਲਗਾਏਕੁੰਜੀਕਹੰਭਾ॥ਬਹੁਰਿਤਿਆਐਮੋ
 ਕਹਾਬਚਨਪਿਯਾਕੇਸਾਥ॥੧੦॥੨੬੧॥ਦੁਹੰਭਤ
 ਕੋਸਿਰਮਾਗੀ॥ਗਈਸਾਹੁਮਤਿਸਗਲਤਿਹਗੀ॥ਜੋਯਾ
 ਸੋਮੈਭੋਗਕਮੈ॥ਤੋਤੋਕੰਹਿਕਿਹੰਭਾਤਿਬਤੈ॥
 ੧੧॥੨੬੨॥ਐਸੇਬਚਨਬਖਾਨਿਕਰਿਮੁਰਖਦਿਯਾਉਰ
 ਇ॥ਬਹੁਰਿਗਇਸੋਗਤਿਕਰੀਤ੍ਰਿਦੈਹਰਖਉਪਜਾਇ
 ॥੧੨॥ਨਿਪਸੋਕੇਲਾਕਮਾਇਕਰੀਗ੍ਰਿਹਕਹੰਭਾਪਠਾਇ
 ॥ਬਹੁਰਿਸੁਖੀਤ੍ਰਿਪੁਰਬਸੀਸਹੁਲਯੋਗਰਲਾਇ॥੧੩॥
 ੧੪॥੨੬੩॥ਗਰੁਪਾਖੇਜਾਨ੍ਹਰਾਚੀ॥੧੫॥੨੬੪॥
 ਕੁਪਾਖੇਦ੍ਰਿਤਲੀਸੰਦ੍ਰਿਸਾਨ੍ਹਰਾਚੀ॥੧੬॥੨੬੫॥ਮੁਮ
 ਮੁਕਮਾ॥੧੭॥੨੬੬॥੧੮॥੨੬੭॥੧੯॥੨੬੮॥੨੦॥੨੬੯॥
 ੨੧॥੨੭੦॥ਏਕਜਟਦਿਲੀਮਹਿਰੈ॥ਨੈਨੈਨਮਜਗਤਤਿਹੰਕ
 ਰੈ॥ਏਕਨਰਿਤਕੇਕਲਹਗੀ॥ਤਾਕੋਰਹਤਪ੍ਰਨਤੋਪਿਯਾ
 ਗੀ॥੨੨॥ਸੀਤ੍ਰਿਯਗਜਮਤੀਤਿਹੰਨਮਾ॥ਨੈਨੈਨਮਜਟ

ਕੀਥਾਮਾਸਹਜਤਨਾਬਰਬਸੈਵੈ॥ ਰਬਵਨ
 ਦੁਤਿਮਨਹੈਵੈ॥ ਸੋਰਕਾਗਨਤਹਿਪਠਯੋਇਕ
 ਰੁਪਯਾਠਬਰਿਵਯੋਇਕੁਤੇਤਿਹੰਠਕਜੋਗੀ॥ ਨਾ
 ਗੀਕਰਿਨਗੀਤਿਨਭੋਗੀ॥ ੩੪੨੩ ॥ ਛੋਰਿਗੀਠਿਤਕੇਸਿ
 ਬਨਰੁਪਯਾਲਯੋਚੁਗੀ॥ ਛੋਰਬੀਧਿਤਮੈਧੀਤਕੀ
 ਠੋਰਬਨਾਇ॥ ੩੪੨੪ ॥ ਭੋਗਕਮਾਇਬਹੁਮਿਤਿਯ
 ਅਈ॥ ਸੋਰਕਾਗਨਪੁਨਿਧਰਧਈ॥ ਲੋਗਨਤੇਅਤਿ
 ਹੀਸਮਾਈ॥ ਛੋਰਭੋਗਨਹਿਤਿਸਦਿਚਲਾਈ॥ ੩੪੨੫ ॥
 ॥ ਬਿਨਸੋਰਾਵਤਭਈਤੀਗੀਯਾਕੇਨਗੀਛੋਰਿ
 ਗੀਠਿਦੇਖੈਕਹਤਮੈਨਿਕਸੀਛੋਰ॥ ੩੪੨੬ ॥ ਕਰ
 ਰੁਪਯਾਮੋਰੁਮਦਯੋਸੋਰਲਾਵਨਕਾਜਪਠਯੋ॥
 ਰੁਪਯਾਗਿਰਾਹਮਹੰਜਾਈ॥ ਲੋਗਬਿਲੋਕਿਲਾਜਮੁ
 ਹਿਆਈ॥ ੩੪੨੭ ॥ ਛੋਰਸਹਿਤਮੈਸੋਗਹਿਯੋਗੋਰ
 ਲਾਜਤੇਗੀ॥ ਰੁਮਾਥਨਸੋਪੋਜਿਕਰਿਯਾਤੇਲੇਹੁਨਿ
 ਕਰਿ॥ ੩੪੨੮ ॥ ਮੁਕੁਨਹੰਕਛੁਨਲਖਖੋਜਨਲਗਾਛਾਗਾ॥
 ਸੋਨਲਹਚੁਪ੍ਰੈਹਾਸਕਿਯਾਨਭੋਰਬਿਰਾਮਾ॥ ੩੪੨੯ ॥
 ੩੪੩੦ ॥ ੩੪੩੧ ॥ ੩੪੩੨ ॥ ੩੪੩੩ ॥ ੩੪੩੪ ॥ ੩੪੩੫ ॥
 ੩੪੩੬ ॥ ੩੪੩੭ ॥ ੩੪੩੮ ॥ ੩੪੩੯ ॥ ੩੪੪੦ ॥
 ੩੪੪੧ ॥ ੩੪੪੨ ॥ ੩੪੪੩ ॥ ੩੪੪੪ ॥ ੩੪੪੫ ॥
 ਜੀਇਕਕਸਮੀਸੈਤਕੀ॥ ਇਸਤੀਏਕਾਜਿਤਮਤਅ
 ਰੁਖਸੀਕਰਜਨਤਹੁਤੀਅਨੇਕਾ॥ ੩੪੪੬ ॥ ਅਰਲ

ਮਹੰਮਦ ਨਾਮ ਤਵਨ ਪਤਿ॥ ਨਿਯਾਇ ਸਾਸਤ੍ਰੇ ਕੇ ਬੀ
 ਚਨਿ ਪੁਨਿ ਅਤਿ॥ ਨੁਹ ਮਬੀਬੀ ਨੀਤ ਵਨ ਪਰ
 ॥ ਜਾ ਕੇ ਸਾਥ ਮਤ ਨਿਤਿ ਅਤਿ ਨਗ॥ ੨॥ ਤਿਨ ਇਕ
 ਜਾਟ ਭਏ ਗਤਿ ਠਨੀ॥ ਕਛੁ ਕਾਜੀ ਕੀ ਕਾਨਿਨ ਮਾਨੀ॥ ਜਜ
 ਗਤਿ ਅਇਤ ਬੈਲਾਗਿ ਗਯੋ॥ ਮਿਤ੍ਰਿ ਬੰਧਿ ਪਿਖਾਟਤ
 ਰਯੋ॥ ੩॥ ਅਪੁ ਮੁਸਫ ਬੰਚਤ ਭਈ ਜਾਇਖਾ
 ਫਤਹ ਬੰਧਿ॥ ਕਾਜੀ ਕੋ ਮਹਿਤ ਕਿਯਾ ਬਨ ਝਿਗਨ ਕੇ
 ਸਾਂਧਿ॥ ੪॥ ਖਾਟ ਉਪਰ ਕਾਜੀ ਬੈਠਾ॥ ਕਾਮ ਕੇ
 ਲਤਾ ਸੋ ਉਪਜਾਯੋ॥ ਤਾ ਕੀ ਕਾਨਿਨ ਅਨਤ ਮਨੀ॥ ਮੁ
 ਰਖ ਚੋਟ ਚਟਾ ਕਨਾਨੈ॥ ੫॥ ਕਾਮ ਭੋਗ ਕਰਿਕ
 ਜਿਯਾਂ ਹਿਰੀਨਾ ਬਹੁ ਭਿਉ ਠਾਇ॥ ਖਾਟ ਤੇ ਤੋ ਕਾਢਿਕ
 ਸਿਜਾਟ ਲਯੋ ਉਗਲਾਇ॥ ੬॥ ਸੁਨਿ ਲੈ ਮੀ
 ਤ ਬਚਨ ਤੇ ਮੇਰਾ॥ ਮੈ ਕਾਜੀ ਕਹੰ ਬਹੁਤ ਲਖੇ॥ ਤਾ
 ਕਹੰ ਬਹੁਤੁ ਤਿਨ ਸੋ ਮਗਾਤ ਤੋ ਉਠਤ ਤਾ ਕੋ ਭਾ
 ੭॥ ਜੁਵੈ ਤਾ ਕਪਾਨੀ ਨਿਕੇ ਪਰੈ ਤਿਹੇ ਕਾਨਾ ਤੋ
 ਮਸੰ ਚਤਿ ਸੈਤ ਨ ਲੀਜਾਹੁ ਦੈ ਪਛਾਨ॥ ਸਤਿ ਸੋ
 ਤਿਤਿਨ ਕਹਹ ਮਸੁਨੇ ਤਾ ਕੇ ਕਾਨਾ॥ ਸੀਸ ਖੁਗ ਕਿਗਿ
 ਕੋ ਗਏ ਭੇਦ ਨ ਸਕ ਪਛਾਨ॥ ੮॥ ਨੀਤੀ
 ੯॥ ਨੀਤੀ ਦਾ ੧੦॥ ਨੀਤੀ ਦਾ ੧੧॥ ਨੀਤੀ ਦਾ ੧੨॥
 ੧੩॥ ਨੀਤੀ ਦਾ ੧੪॥ ਨੀਤੀ ਦਾ ੧੫॥ ਨੀਤੀ ਦਾ ੧੬॥
 ੧੭॥ ਨੀਤੀ ਦਾ ੧੮॥ ਨੀਤੀ ਦਾ ੧੯॥ ਨੀਤੀ ਦਾ ੨੦॥
 ੨੧॥ ਨੀਤੀ ਦਾ ੨੨॥ ਨੀਤੀ ਦਾ ੨੩॥ ਨੀਤੀ ਦਾ ੨੪॥
 ੨੫॥ ਨੀਤੀ ਦਾ ੨੬॥ ਨੀਤੀ ਦਾ ੨੭॥ ਨੀਤੀ ਦਾ ੨੮॥
 ੨੯॥ ਨੀਤੀ ਦਾ ੩੦॥ ਨੀਤੀ ਦਾ ੩੧॥ ਨੀਤੀ ਦਾ ੩੨॥
 ੩੩॥ ਨੀਤੀ ਦਾ ੩੪॥ ਨੀਤੀ ਦਾ ੩੫॥ ਨੀਤੀ ਦਾ ੩੬॥
 ੩੭॥ ਨੀਤੀ ਦਾ ੩੮॥ ਨੀਤੀ ਦਾ ੩੯॥ ਨੀਤੀ ਦਾ ੪੦॥
 ੪੧॥ ਨੀਤੀ ਦਾ ੪੨॥ ਨੀਤੀ ਦਾ ੪੩॥ ਨੀਤੀ ਦਾ ੪੪॥
 ੪੫॥ ਨੀਤੀ ਦਾ ੪੬॥ ਨੀਤੀ ਦਾ ੪੭॥ ਨੀਤੀ ਦਾ ੪੮॥
 ੪੯॥ ਨੀਤੀ ਦਾ ੫੦॥ ਨੀਤੀ ਦਾ ੫੧॥ ਨੀਤੀ ਦਾ ੫੨॥
 ੫੩॥ ਨੀਤੀ ਦਾ ੫੪॥ ਨੀਤੀ ਦਾ ੫੫॥ ਨੀਤੀ ਦਾ ੫੬॥
 ੫੭॥ ਨੀਤੀ ਦਾ ੫੮॥ ਨੀਤੀ ਦਾ ੫੯॥ ਨੀਤੀ ਦਾ ੬੦॥
 ੬੧॥ ਨੀਤੀ ਦਾ ੬੨॥ ਨੀਤੀ ਦਾ ੬੩॥ ਨੀਤੀ ਦਾ ੬੪॥
 ੬੫॥ ਨੀਤੀ ਦਾ ੬੬॥ ਨੀਤੀ ਦਾ ੬੭॥ ਨੀਤੀ ਦਾ ੬੮॥
 ੬੯॥ ਨੀਤੀ ਦਾ ੭੦॥ ਨੀਤੀ ਦਾ ੭੧॥ ਨੀਤੀ ਦਾ ੭੨॥
 ੭੩॥ ਨੀਤੀ ਦਾ ੭੪॥ ਨੀਤੀ ਦਾ ੭੫॥ ਨੀਤੀ ਦਾ ੭੬॥
 ੭੭॥ ਨੀਤੀ ਦਾ ੭੮॥ ਨੀਤੀ ਦਾ ੭੯॥ ਨੀਤੀ ਦਾ ੮੦॥
 ੮੧॥ ਨੀਤੀ ਦਾ ੮੨॥ ਨੀਤੀ ਦਾ ੮੩॥ ਨੀਤੀ ਦਾ ੮੪॥
 ੮੫॥ ਨੀਤੀ ਦਾ ੮੬॥ ਨੀਤੀ ਦਾ ੮੭॥ ਨੀਤੀ ਦਾ ੮੮॥
 ੮੯॥ ਨੀਤੀ ਦਾ ੯੦॥ ਨੀਤੀ ਦਾ ੯੧॥ ਨੀਤੀ ਦਾ ੯੨॥
 ੯੩॥ ਨੀਤੀ ਦਾ ੯੪॥ ਨੀਤੀ ਦਾ ੯੫॥ ਨੀਤੀ ਦਾ ੯੬॥
 ੯੭॥ ਨੀਤੀ ਦਾ ੯੮॥ ਨੀਤੀ ਦਾ ੯੯॥ ਨੀਤੀ ਦਾ ੧੦੦॥

ਮੇਕਾਸੁਰਨਕੇਚਿਤਤੁਰਏਲੈਹਿ॥੪॥ਨਵਲਬਸਤੁ
 ਨਵਲੈਜੁਬਨਨਵਲਾਇਖਾਅਨੁਪਾਤਕਨਨਮੈ
 ਤੋਲਹੀਗਤਿਕੇਸਕਲਸਰੂਪ॥੫॥ਇਕਗੋਰੀਇਕਸਾਂ
 ਵਗੀਹੰਸਿਹੰਸਿਛੂਮਕਦੇਹਿ॥ਜਹੰਗੀਰਨਰਨੰਦਕੀਸ
 ਕਲਬਲੈਖਾਇਹਿ॥੬॥ਚੰਪਈ॥ਸਭਤਿਖਹਥਾ
 ਅਗੁਤਿਤਭਈ॥ਸਭਹੀਹਥਬੰਦੁਕੈਲਈ॥ਬਿਹੰਸਿ
 ਬਿਹੰਸਿਕਰਿਬਚਨਸੁਨਾਵੈ॥ਜਹੰਗੀਰਕਹੰਸੀਸਛੂ
 ਕਾਵੈ॥੭॥ਸਭਇਸਤਿਨਕਰਜੈਰੈਕੀਨੋ॥ਏਕਮ੍ਰਿਗਹਿ
 ਜਾਨੈਨੰਦੀਨੋ॥ਕਿਤਿਕਬੈਠਿਬਹਲਪਗਈ॥ਹੈਗੈ
 ਕਿਤੀਅਗੁਤੁਤਭਈ॥੮॥ਚੰਪਈ॥ਕਿਨਹੂੰਗਹੀਤੁਛੰਗ
 ਕਗਕਿਨਹੂੰਗਹੀਕ੍ਰਿਪਨਾ॥ਕਿਨਹੂੰਕਟਾਕੀਕਾਛਲੀਕਿਨ
 ਹੂੰਤਨੀਕਮਨ॥੯॥ਚੰਪਈ॥ਪ੍ਰਥਮਮ੍ਰਿਗਨਪਰਸੁਨ
 ਧਵਏ॥ਪੁਨਿਚੀਤਤੋਹਰਿਨਗਹਏ॥ਬਾਜਹੁਰਨਕ
 ਕਿਖਾਸਿਕਗਾਨੁਗਜਹੰਪਰਪ੍ਰੀਤਿਅਪਰ॥੧੦॥ਗੋਰੂ
 ਹਿਰਿਨਵੰਖਸੰਘਗੇ॥ਨੁਗਜਹੰਗਹਿਤੁਪਕਪ੍ਰਯੋਗੇ॥
 ਕਿਨਹੂੰਹਨੇਬੇਗਮਨਬਾਨਾ॥ਪਸੁਨਕਰਜਮਧਮਪ
 ਯਾਨਾ॥੧੧॥ਚੰਪਈ॥ਅਧਿਕਰੁਪਬੇਗਮਨਿਗਿਖੀਛਿ
 ਹੋਏਮ੍ਰਿਗੋਕੇਦਿ॥ਗਿਗੇਮ੍ਰਿਗਛਨਹੂੰਪਰਨਿਲਗੇਬਿਨਸ
 ਹੋਏਦੀ॥੧੨॥ਜਿਨਕੋਤੀਖਨਅੰਮਲਗੇਲੀਜਤਤਿ
 ਨੈਬਚਾਇ॥ਜਿਨੈਹਿਗਨਕੇਸਰਲਗੇਤਿਨੁਕੇਕਛੁਨ
 ਉਪਾਇ॥੧੩॥ਚੰਪਈ॥ਕਿਤੀਸਹਚਰੀਤੁਰਏਧਵਾਵੈ॥

ਪ੍ਰਚੀ ਮ੍ਰਿਗਨ ਕੋ ਪਾਇ ਲਗਾਵੈ ॥ ਕਿਨਹੂੰ ਮ੍ਰਿਗਨ ਵਿਗ
 ਸਾ ॥ ਬਿਨੁ ਪ੍ਰਾਨ ਨਹਿ ਮਿਗਾਏ ॥ ਚੇਰੇ ॥ ਇਹੀ ਭੰ
 ਤਿਸ ॥ ਆਸਿਕਾ ॥ ਤਬੋਲੀ ਨਿਕਸਾ ਸਿੰਘ ਅਪਰ
 ॥ ਇਹੁ ॥ ਸਹਸ੍ਰ ਵਨ ਸੁਨਿ ਪਾਈ ॥ ਮਕਲਨ ਮਿਦਿਕ
 ਗੁੰਡਾ ॥ ਬਹੁ ਅਗ ॥ ਭੈਸਨ ਕੋ ਅਗੇ
 ਪਗ ਬਨ ਇਤਾ ਪਾਛੇ ॥ ਜਗਤਿ ਚਰੇ ॥ ਬਿਗਮ ਸੰਗ ਸੁਹ
 ਇ ॥ ਜਹੰਗੀਰ ਤਕਿ ਤੁਧੇ ॥ ਚਲਾਈ ॥ ਸੇਨ
 ਹਿਲਾ ਗੀ ਸਿੰਘ ਜਾਈ ॥ ਅਧਿਕ ਕੋ ॥ ਸੁਰਿ ਕੇ ॥ ਹਿਧ ਯੋ
 ॥ ਪਤਿ ਸਾਹ ਕੇ ॥ ਭਰਾ ਆਯੋ ॥ ਰਹਿ ਪਾਵਤ ਹਥਿ ਨੀ
 ਭਜਿ ਗਈ ॥ ਗੁਗ ॥ ਕਠਾ ਫਨ ਭਾ ॥ ਜੋ ਪਥਾਇ ਯ
 ਹਿਤ ਹਿਨਿ ਹਰਿ ਯੋ ॥ ਤੁਪਕ ਕੇ ॥ ਪਾਇ ਪ੍ਰਹਰਿ ਯੋ
 ਸਿੰਘ ਪ੍ਰਾਨ ਤਬ ਹੀ ॥ ਲਗੇ ॥ ਤੁਪਕ ਕੇ ॥ ਪਾਇ ॥
 ਤਨ ਸਲਾਮੈ ॥ ਤਿਨ ਕਰੀ ਜਾ ਕੇ ॥ ਆਇ
 ਅਧਿਕ ਖੁਸੀ ॥ ਜਗਤ ਜੂਤ ॥ ਜ ॥ ਗੁਮ ਹਿ ਪ੍ਰਾਨ ਅਜੁ
 ਇਹੁ ॥ ਧੀਨਿ ਯਾ ਧੀਨਿ ॥ ਯ ॥ ਯਕ ਹੰਕੀ ॥ ਪ੍ਰਾਨ
 ਵਨ ਹਮ ਕੋ ॥ ਇਨ ਦੀਨੇ ॥ ਗੁਗ ॥ ਹੰਕੀ ॥ ਹੰਕ
 ਗੋ ॥ ਤਕ ਸਕਲ ਨਿਹਿ ॥ ਗਿ ॥ ਜਹੰਗੀ ॥ ਸੁਨਤ ਭਾ
 ਯੋ ॥ ਬਚਨ ਸੁਧਾ ॥ ਰਿਖਾ ॥
 ਲੀ ॥ ਸੰਘ ॥ ਮੈ ॥ ਤਿਹੰ ॥ ਅਗੇ ॥ ਰਿਖਾ ॥ ਮੈ ॥ ਰਿਖਾ ॥
 ਯਕ ਹੰਕੀ ॥ ਕਰਿ ਯੋ ॥ ਯੋ ॥ ਤਿਹੰ ॥ ਤਿਹੰ
 ਜਹੰਗੀ ॥ ਹੰਕੀ ॥ ਚਲਾ ॥ ਯੋ ॥

ਚਿਤਮੈ ਅਧਿਕ ਹਿਸਾਇ ਸੀਸ ਅਪਨ ਧੁਨਿ ਯੋਸ
 ਸੀਤਿ ਖਕੇ ਨਿਕਟਿ ਨ ਬਹੁੰ ਜਾਇ ਯੋਰਿ
 ਘਾਤ ਬਹੁ ਹਿਕਿ ਪਾਇ ਯੋ
 ਗੁਨਿ ਬਰਨ ਭੇਗ ਨਿਯੋ ਡਿਯੋ
 ਯਮ ਨਿਯੋ ਸਿੰਘ ਹਨ ਤਜਿ
 ਅਗੇ ਕਿ ਯਮ ਖਚਿ ਚਗ
 ਬਚਿ ਤਗਤਿ ਤਯਨ ਕੀਨਿ
 ਭੈ ਸੋਈ ਕਰੈ ਜੋ ਚੈ ਸੋ ਤਇ
 ਹਨ ਏਕਤੁ ਪਕੇ ਠੋਗਾ ਤੋ
 ਐਕੀ ਐਕ ਜਹੰਗ
 ਭਯਾਉਰਾ ਸਾਤਾ ਸੰਗ ਸੋਚ ਸੇਰ ਭਰਤੋ ਭਯਾਨਿ
 ਰਸ

ਅਨੰਦ ਏਨ ਇਕ ਹਈ ਨਰ ਮਤੀ
 ਜੋ ਜਗ ਕਹਈ ਖਨਾ ਬਤ ਵਨ ਕੋ ਗੋ ਡਿਯਕ
 ਹੰਕਰੁ ਤਕੇ ਪਾਮ ਬਹੁਤ ਜਨ ਅ
 ਵੈ ਨਿ ਸੰਤੋਗ ਕਮਾਵੈ ਸੋ ਜਤੁ ਪਰੇ ਮਸੇ
 ਹਈ ਮੁਖ ਤੋ ਕਹਈ ਜਬ ਕਬਹੂੰ ਵ
 ਹਈ ਡਿਯਕ ਬਰਨ ਸੁਨ ਵੈ ਯਾ
 ਕੀ ਬਤਨ ਭਗੀ ਮੋਗਿ ਪਾ ਬਰੋ ਬਰਤ

ॐ ६६

ਤੀ ਨਿਸਰਿਨਸਬਰਨੁਗਵੀਸਤਸ
 ਪਨੋਕੋਰਉ। ਮੋਪਤਿਗੁਰੋਕੋਰਗਤਹੈਲਗੀਨਕਲਿਕੀ
 ਬਉ ਅਜਾਨੁਭੁਲਿਬਚਨਸੁਨਿਜਾਵੈ
 ਮਾਧਿਕਮਾਪੁਕਹੰਸਾਧਕਾਵੈ। ਵਹਜਗਨਸੋਨਿਸ
 ਰਿਨਗਈ॥ ਇਹੰਕਭੁਤਿਨੈਨਮੁਖਤੋਂਕਾਈ

ਨੀਏਕਉਰਛੇਹੈ। ਪੁਰਪਮੰਜਰੀਜਿਹੰਜਗਕਹੈ। ਤਾਕੇ
 ਭੁਲਿਅਵਹੋਕਉਨਹੀ॥ ਅਤੈਨਹਿਰਿਸਤਮਨਮਾਹੀ॥
 ਮਾਧਿਕਪਤਕੋਚਿਪਿਰਯੋ। ਜਤੋਬਸਗਜਾਹੈਗ
 ਯੋਜੋਤਿਅਕਹੈਬਚਨਸੋਈਮਨੈ॥ ਬਿਨਪੁਛੇਕਭੁਕਾ
 ਜਨਠਨੈ। ਗਨੀਗਜਦੇਸੋਕੋਕਿਯੋ। ਗਜਗਨੀਕੀਸਮ
 ਭਯੋਜੋਤਿਅਕਹੈਵਹੈਜਗਮਨੈ॥ ਨਿਪਕੀਚਿਤਕੋਭੁ
 ਕਨਿਨਮਨੈ॥ ਗਨੀਗਜਕਮਾਵਈਪਤਿਕੀ
 ਕੈਰਨਕਨੀ। ਗਜਕੋਰਨੀਕਿਅਦੇਖਤਸੁਕਲਜਪਨੀ
 ਗਜਕੋਰਨੀਸਭਿਯੋ॥ ਜੀਤਿਜੰਤਮੰਤਨ
 ਸੋਲਿਯੋ। ਜਬਚਹਤਤਬਦੇਤਉਰਈ॥ ਪੁਨਿਸੁਤ
 ਤਬਦੇਤਬੁਲਾਈ॥ ਹੇਗੁਰੂਸੁੰਦਰਪੁਰਖਾ
 ਨੀਤਜੀਅਨਾ। ਪੁਰਖਭੇਸਪਰਿਤਿਸੰਸਾਰਨਿਸਕਾਂਕਿ
 ਯਪਯਨ॥ ਵਾਰਪਈ॥ ਇਹੀਬੀਰਗਜਾਜੁਅਯੋ॥

ਗਨੀਬਿਨਸਖੀਤੁਖਪਯੋਯਮਨਪੈਰਨਨਿਪਕਰਿ
 ਰੀਨਾਤਖਾਤਿਖਤਾਹੋਬਰਨਅਸਿਕੀਨ
 ਕਭੁਕੁਲਤੁਮਤੋਰਈਤਤੋਤਿਖਕਿਯਮਨ
 ਮੁਗਿਹਕਰਨਨਦੀਜਿਅਹਨਿਪਕਰਕਹਪਯਾਨ
 ਗਨੀਤਸੋਭੋਗਕਮਾਈਥਹੁਰੋਧਮਨ
 ਪਨੇਆਈਯਹਚਰਿਤਕਹਿਤਿਨੈਸੁਨਯੋਤਰੋਤਿ
 ਯਕਹਅਧਿਕਰਿਝਯੋ : ਤਬਤਿਨਤਿਯੋਅਹਿ
 ਕਪਨਦੀਨੋਭੰਤਿਅਨੇਕਨਿਹੋਕੀਨੋਭਲੀਸਖੀ
 ਹਮਗੀਮੁਖਭਖੀਹਮਗੀਅਜੁਲਜਇਨਰਖੀ
 ੧੦੧੨੩੪ਅਨਿਕਨਿਹੋਰੋਗਇਕਰਿਗਨੀਲਈਮਨ
 ਇਅਧਿਕਪ੍ਰੀਤਿਤਸੋਕਗੀਭੇਰਨਸਕਿਯਾਪਇ
 ੧੧੧ਜੋਨਿਪਚਮਕਾਨਹੋਤਿਖਕਕਰਤਵਿਸੁਸ
 ੧੨ਅਵਧੁਰਖਪਰਅਟਕੀਤਿਖਕਰਤਤਵਨੋਕੋਨਸ
 ੧੩ਚਿੰਤਨਦੀਜੋਆਪਨੋਸਭੋਕਲੇਹੁਬਨਇ
 ਤਬਸਭਕਹੰਜੀਤਤਹੋਰਜਕੋਰਸੁਖਪਇ ੧੪
 ੧੫ਇਤੋਸਾਯਮਤਪਾਸਗਣੇਨ੍ਹੇਗਣੇਨ੍ਹੇ
 ੧੬ਧਮਧਾਦੋਨ੍ਹੇਨ੍ਹੇਗਣੇਨ੍ਹੇਗਣੇਨ੍ਹੇ
 ੧੭ਨਮਾਯੋਗਮਨਦੇਧਮਧਾਦੋਨ੍ਹੇ
 ੧੮ਮਰਵਰਇਕਸਹੁਕਰਵੈਅਨਿਕਰਥੋਕੋਥਨਿ
 ਜਚਲਾਵੈਦੈਕਗਜਥਿਜਬਹੁਲੇਈਪੁਨਿ
 ਰਨਬਿੱਪੁਨਕਹੰਦੇਈਸੀਲਮਤੀਤਕੀਤਿਖਭ

ਗੀ॥ ਸੁਸ਼ਲਾਖੀਨ ਚੰਦ ਨਿਰੰਗੀ॥ ਨਿਰੰਗੁ ਪਨਿਜਪ
 ਤਿਕੰਜੀਯੈ॥ ਤਿਹੰ ਨਿਰੰਗੇ ਬਿਨਪਾਨਿਨਪੀਯੈ॥ ੩॥ ਤ
 ਕੇਪਤਿਕੰਗੁਪਅਪਗਾਗਿਭਿਰਿਯਾਤਾਕੋਕਰਤਗਾ॥ ਉ
 ਦੈਕਰਨਤਕੋਸੁਭਨਮਾਂ॥ ਸੀਲਮੰਜਰੀਤਾਕੀਬਾਮਾਂ॥ ੩
 ॥ ੨੦॥ ਗੁਪਅਨੁਪਮਸੁਤੋਕੋਜੋਨਿਰੰਖਤਬਰਨਗਿ॥
 ਲੋਕਲਾਜਕਹੰਛੋਰਿਕਰਿਤਾਕਹੰਹਤਨਿਰੰਗੀ॥ ੪॥ ਚ
 ਪਾ॥ ਏਕਤ੍ਰਿਯਾਕੇਇਮਿਚਿਤਾਈ॥ ਹੇਗਿਰੁਪਤਕੋ
 ਲਲਚਾਈ॥ ਕਵਨਕਹੰਚਿਤਚਰਿਤਬਨੈਯੋਜਤੇ
 ਸਹੁਮੀਤਕਰਿਪੈਯੈ॥ ੫॥ ਤਾਕੀਤ੍ਰਿਯਾਸੋਪੀਤਿਲਗਾ
 ਈ॥ ਧਰਮਬਹਿਨਿਅਪਨੀਠਹਈ॥ ਨਈਨਈਨਿਤਿ
 ਕਥਾਸੁਨਵੈ॥ ਸਹੁਤ੍ਰਿਯਾਕਹੰਆਪਿਕਰਿਣਵੈ॥ ੬॥
 ਸੁਨਿਸਹੁਤਿਤੁਹਿਕਥਾਸੁਨਉ॥ ਤੁਮੇਰਚਿਤਕੋਗਥ
 ਮਿਟਉ॥ ਜੈਸੇਅਤਿਸੁਰਗਪਤਿਤੋਗੈਸੋਹੀਚੀਨ
 ਹੁਪਤਿਮੈਗੈ॥ ੭॥ ੨੦॥ ਤੇਰੇਅਹੁਮੇਰਪਤਿਤੋਭੇਦਗੁਪ
 ਨਤਿਕੋਇਆਉਠਿਕਰਿਆਪੁਥਿਲੋਕਿਯੈਤੋਗਕਿਸੇਰੋ
 ਇ॥ ੮॥ ੨੦॥ ਆਜਸਾਇਨਿਜੁਪਤਿਹਿਧਿਯੈਤੋ॥ ਤੁ
 ਮਗੀਤ੍ਰਿਸਟਿਅਗੋਚਰਕੈਹੋ॥ ਸਹੁਤ੍ਰਿਯਾਹਿਕਛੁਭੇਰਨ
 ਪਯੋ॥ ਤਿਹੰਦੇਖਨਕਹੰਚਿਤਚਲਯੋ॥ ੯॥ ਆਪੁਅ
 ਗਮਨੇਤ੍ਰਿਯਾਉਚਗਾਸਹੁਕੁਕ੍ਰਿਅਨਗਿਤਿਹੋਗਾਤਾ
 ਧੋਸਕਲਚਰਿਤਰਿਖੈਹੋ॥ ਤੁਮਕੋਮੀਤਾਪਨਕੈਹੋ
 ੧॥ ਤਬਤੁਮਗਵਨਹਮੈਰਕੀਜੋ॥ ਚਰਿਤ੍ਰਿਯਾਚਰਿਤ

ਦੇਖਿ ਜਾਬਲੀ ਜੀ। ਤਹੰ ਠਾਨੁ ਮਕੈ ਲੈ ਕਰਿ ਮੰ। ਅੰ
 ਤਯੇਤ ਵਤਹਿ ਉਚਰਿ ਮੰ। ॥੧੨॥ ਜਬ ਵਤਹਤ
 ਕੀਛੋਗਿ ਤਿਯਾਨਿ ਰਖੈ ਨੈਪਸਾਗੀ। ਤਬ ਤੁਮ ਅਪਨੇ
 ਸਿਤ ਬਿਖੈ ਲੀਜਹੁ ਚਰਿਤ ਬਿਚਰਾ। ॥੧੨॥ ਤਹੰ ਛੁੱਤ
 ਕੀਕਿਆ ਆਪੁ ਗਈ ਤਿਹੰ ਪਾਸਾ। ਮੋਪਤਿ ਆਯੋ ਰੇਖਿ
 ਯੈ ਚਿਤ ਕੇ ਕਹਿ ਬਿਸੁ ਸਾ। ॥੧੩॥ ਦੇਖਈ। ਤਕੀ ਕਹੀ
 ਕਾਨ ਤਿਯ ਪਗੀ। ਤਕੀ ਛੋਗਿ ਦ੍ਰਿਸਟਿ ਜਬ ਕਗੀ। ਯਹ
 ਕੋਤ ਕਸਭ ਸੁਹਿ ਤਹੰ ਯੋ। ਦੁਰ ਚਗਇਹੰ ਨਹਿ ਬਿਚ
 ਰਿਯੋ। ॥੧੪॥ ਮੋਸੋ ਸਤਿਤ ਵਨ ਤਿਯ ਕਹਿਯੋ ਯੋ ਕਹਿ
 ਸਹੁ ਮੋਨਿ ਤ੍ਰੈਹਿ ਯੋ। ਨਿਜੁ ਤਿਯ ਭਏ ਨੇਹੰ ਤਜੀ ਰੀ
 ਨੋ। ਤਿਹੰ ਤਿਯ ਸਾਥ ਯਹੋ ਨੈ ਕੀਨੋ। ॥੧੫॥ ਦੇਖਾ ਕੀਛੋ
 ਸਹੁ ਤਿਯ ਤਿਯ ਜੁਤ ਐਸੇ ਚਰਿਤ ਸੁਧਈ। ਤਸੇ ਨੇ
 ਹੁ ਤੁਮ ਇਕੈ ਕਿਆ ਆਪਨੇ ਯਗ। ॥੧੬॥ ॥੧੭॥ ਤਹੰ
 ਮਹੰ ਪਾਇ ਨੈ ਤਿਯਾ ਰਹੇ ਤੁਮੈ ਤ੍ਰੈਹੁ ਪਸੰਦ ਏਯਾ
 ਸੇਵੇ ਰਹੇ ਤੁਮਾ। ਪਤ ਮਾਤ ਤੁਮਾ। ॥੧੮॥ ॥੧੯॥
 ॥੨੦॥ ਤਹੰ ਉਤਰੇ ਸਨਿਪਤਿ
 ਇਕ ਭੋਗੇ। ਸੁਗਯ ਬੀਸ ਬਿਖੈ ਉਜਿਯੋਗੇ। ਇੰਦ੍ਰ ਪੂਰ
 ਤਕੀ ਪਟਗੀ। ਬਿਜੈ ਸਿੰਘ ਰਾਜ ਬਰਿਆਨੀ। ॥੨੧॥
 ॥੨੨॥ ਏਕ ਸੁਤ ਤਕੇ ਭਵਨ ਅਮਿਤ ਰੂਪ ਕੀਖਾਨੀ। ਕਾ
 ਮ ਕੇ ਵਠ ਕੈ ਰਹਤ ਮਤਿ ਸਮਤਹਿ ਪਛਾਨੀ। ॥੨੩॥
 ਪਈ ਜੋ ਬਨ ਆਪਿ ਕਤਹਿ ਜਬ ਭਯੋ। ਲੈਤ ਕੈ

ਗੰਗਾ ਪ੍ਰਤਾਪ ਯੋਗ ਬਡੇ ਬਡੇ ਜਾਤ ਹੋਏ ॥ ਤਿਨ ਸੈਤ
 ਲੇਹੇ ਗਿਤਿ ਹੋਏ ॥ ੩ ॥ ਚਲੇ ਚਲੇ ਗੰਗਾ ਪਾਹਿ ਆਏ ॥
 ਬੰਧੁ ਸੁਤ ਇਸ ਤਿਨ ਸੰਗ ਆਏ ॥ ਸ੍ਰੀ ਜਾਨੁ ਵਿਕੇਰ
 ਸਨਕੀਨ ॥ ਪੁਰਬ ਪਾਪ ਬਿਰਾਕੀ ਦੀਨੇ ॥ ਬਡੇ ਬਡੇ
 ਭੂਪਤਿ ਤਹੋ ਆਏ ॥ ਤਵ ਨਿਕੁੰ ਅਹਿ ਕੋ ਸਕਲ ਰਿਖਾ
 ਏ ॥ ਇਨ੍ਹਿ ਪ੍ਰਤਿ ਸਤਿ ਸਤ ਨਾਮ ਕਰਿ ਯੋਗੋ ਜੋ ਜਿ ਯੁਕੁ
 ਨੈਤਿ ਸੀਕੋ ਬਰਿ ਯੋ ॥ ੫ ॥ ੪੫ ॥ ਹੇ ਗਿਨ੍ਹਿ ਪਤਿ ਸੁਤਿ ਨਿ
 ਪਤ ਕੇ ਕੰਨਿਆ ਕਹੀ ਬਿਚਗਾ ਸੁਭਟ ਸਿੰਘ ਸੁੰਦਰ ਸੁਘ
 ਰਬ ਹਿੰਦੋ ਵਹੈ ਕੁਮਾਰ ॥ ੬ ॥ ਅਧਿਕੁ ਰੂਪ ਤੋ ਕੰਨਿਆ ਸ
 ਭਾਜ ਗਿ ਸਿਖਾਂ ਹਿ ॥ ਜਿ ਯੋ ਕਿਯੋ ਯਾਹਿ ਬਿਵਹਿ ਕੈ ਗ
 ਹ ਅਪੁਨੇ ਲੈ ਜਾਹਿ ॥ ੭ ॥ ੪੬ ॥ ਭੂਪਤਿ ਸਕਲ ਅ
 ਧਿਕ ਗਿ ਸਿਕੰਗ ॥ ਭਯੋ ਬਿਅਨੁ ਪਰਧੰਗ ॥ ਕੁਪਿ ਕੁਪਿ
 ਬਚਨ ਬਕਤ ਤੇ ਕਹੈ ॥ ਬਿਨੁ ਗਨ ਕਿਯੋ ਆਜੁ ਨ ਹਿ
 ਹੈ ॥ ੮ ॥ ਗਇ ਪ੍ਰੇਰਿਤ ਨ ਲਿਆ ਬੁਲਾਈ ॥ ਸੁਭਟ ਸਿੰਘ
 ਪਤਿ ਰਏ ਪਠਾਈ ॥ ਮੇਧ ਕਹੀ ਅਨੁਗ੍ਰਹ ਕਰਿ ਯੋ ॥ ਬੇਰ
 ਬਿਧਨ ਸਹਿਤ ਇਹ ਬਰਿ ਯੋ ॥ ੯ ॥ ੪੭ ॥ ਸੁਭਟ ਸਿੰਘ
 ਐਸੇ ਕਹੀ ਤਿਨ ਮੁਗ ਅਗੇ ਏਕਾ ਬਿਅਹੁ ਸਰੋਨ ਕਰੋ
 ਜੋ ਜਨ ਕਹੈ ਅਨੇਕ ॥ ੧੦ ॥ ੪੮ ॥ ਪ੍ਰੇਰਿਤ ਭੂਪਤਿ ਸੋਭ
 ਚੰਗੇ ॥ ਸੁਭਟ ਸਿੰਘ ਯੋ ਕੰਨ ਹਿ ਬਗੈ ॥ ਤਤੋ ਕਲੁ ਜਤਨ
 ਪੂਰੀ ਜੀ ॥ ਇਹ ਕੰਨਿਆ ਅਵਹੈ ਨਿਪਰੀ ਜੀ ॥ ੧੧ ॥ ੪੯ ॥
 ਤਬ ਕੰਨਿਆ ਐਸੇ ਕਹੀ ਬਚਨ ਪਿਤ ਕੇ ਸਾਥਾ ਜੁਕੇ

ਜੁੱਧਜੀਤੈ ਮੁਏ ਵੈਰੈ ਮੋਨ ਥਾ ॥੧੨॥ ਦੋ ਪਈ ॥ ਸਭ
 ਭੁਪਨ ਨਿਪ ਐਸ ਸੁਨ ਯੋਗ ॥ ਆਪੁ ਜੁਧ ਕੇ ਬਿਵਰਤ
 ਨ ਯੋਗ ॥ ਜੋ ਕੇ ਉਤੁ ਮਲ ਜੁਧ ਹਿੰ ਯਾ ਕਹਿਓ ॥ ਵਰੈ ਯਾ
 ਹਿਕ ਨਿਯਾ ਕਹੰ ਬਹਿਓ ॥੧੩॥ ਦੋ ਪਈ ॥ ਸੁਨ ਤਬ ਚਨ
 ਬਿਚਰਨ ਕੇ ਚਿਤ ਮੈਂ ਭਯਾ ਅਨੰਦ ॥ ਮਥਿਸ ਮੁੜ
 ਲਪਾਇਓ ਆਜੁ ਕੁੰ ਅਰੀ ਮੁਖ ਚੰਦ ॥੧੪॥ ਦੋ ਪਈ ॥ ਸੁ
 ਭਨ ਜੁਧ ਕੇ ਸਾਜ ਬਨ ਏ ॥ ਗੰਗਾ ਤੀਰ ਬੀਰ ਚਲਿ ਆਏ
 ॥ ਪਹਿਰਿਕ ਵਚ ਸਭ ਸੁਰ ਸੁਹ ਵੈ ॥ ਭਰਿ ਪਾਖੇ ਤੁਰੈ ਨ
 ਚ ਵੈ ॥੧੫॥ ਗੰਗੇ ਕਰੀ ਅਸੁ ਹਿੰ ਨ ਨੋ ॥ ਪਹਿਰਿਕ ਵ
 ਚ ਸੁਰ ਨਿਜ ਕਨੋ ॥ ਕਿਨੁ ਹੁੰ ਕਾ ਚਿਖੜ ਗਕਰ ਲੀਨੋ ॥ ਕਿ
 ਨੂੰ ਕੇ ਸਹਿ ਯਾ ਬਾਨ ਕੀਨੋ ॥੧੬॥ ਦੋ ਪਈ ॥ ਕਿਨੁ ਤੇ ਲੋਨੇ
 ਬਸਤ੍ਰ ਕਰਿ ਕਟਿ ਸੋਕ ਸੀ ਕ੍ਰਿਪਾਨਾ ॥ ਜੋ ਗੰਗਾ ਤਟ ਜੁਧਿ
 ਚੈ ਕਹਿਓ ਸੁਰਗ ਪਯਾਨ ॥੧੭॥ ਜੋਰਿ ਅਨਿਨ੍ਹਰ ਜਾ ਚੈ
 ਪਰਾਨਿ ਸਨੇ ਪਾਵਾ ॥ ਭੀਤਿ ਭੀਤਿ ਜੋ ਪਾਲੇ ਅਧਿਕ
 ਹਿੰਦੈ ਕਹਿ ਚਵਾ ॥੧੮॥ ਦੋ ਪਈ ॥ ਤਬ ਕੰਨਿਆ ਸਭ ਸਖੀ
 ਬੁਲਾਈ ॥ ਭੀਤਿ ਭੀਤਿ ਸੋਕ ਗੀ ਬਡਾਈ ॥ ਕੈਲਾਸਿ ਕਹਿ
 ਸੁਰ ਸਹਿਤ ਮਹਿਓ ॥ ਨਤ ਗੁਸਤ ਸਿੰਘ ਕਹੰ ਬਹਿਓ
 ॥੧੯॥ ਦੋ ਪਈ ॥ ਤਬ ਕੰਨਿਆ ਐਸੇ ਕਹੇ ਸਕਲ ਸਖਿਨ
 ਸੋਚੈ ਨਾ ॥ ਬਿਕਟ ਬਟਕੇ ਸੁਭਟ ਸਭ ਪਠਵੈ ਜਮ ਕੇ
 ਐਨ ॥੨੦॥ ਸਕਲ ਸਖਿਨ ਕੇ ਸਸਤ੍ਰ ਦੇ ਅਵਰ ਕਵ
 ਚ ਪਹਿਰਾਇ ॥ ਨਿਕਸ ਆਪੁ ਠਾਢੀ ਭਈ ਜੈ ਦੁਰਗੀ ਬ

ਜਾਇ॥੨੧॥ ਚੰਪਈ॥ ਕੰਨਿਆਰਥ ਅਗੁਤਿਤਭਈ॥ ਜੁੱਧ
 ਸਮਗੀ ਸਾਖਿਅਨਰਈ॥ ਸਫਾਜੰਗਮਹਿਤੁਰੇਨਚਈ॥ ਸੁਰ
 ਸੁਰਪਤਿਦੇਖਨਰਨਅਏ॥ ੨੨॥ ਚੰਪਈ॥ ਉਮਡੇਅਮਿ
 ਤਅਨੇਕਦਲਬਾਰਿਦਬੁੰਦਸਮਾਨਾ॥ ਬਨਿਬਨਿਨਿਪ
 ਆਵਤਭਏਸਮਗਸੁਖੰਬਗਜਾਨਿ॥ ੨੩॥ ਮੁਚਿਯੋਤੁਮ
 ਲਜੁੱਧਤਿਹੰਭਗੀ॥ ਨਾਚੇਸੁਰਬੀਰਹੰਕਗੀ॥ ਤਾਨਿਪਨੁਹਿ
 ਯਨਬਿਸਿਖਚਲਾਵਤਾ॥ ਮਾਮਿਮਾਰਿਪਦਕੁਕਿਸੁਨਵ
 ਤਾ॥ ੨੪॥ ਜਿਹੰਬਚਿਤ੍ਰਦੇਬਨਲਗਾਵੈ॥ ਵਹੈਸੁਰਦ
 ਮਿਤੁਲੋਕਸਿਧਾਵੈ॥ ਜਾਪਰਤਮਕਿਤੇਗਕੀਝਰੇ॥ ੨੫॥
 ਕਹੁੰਸਮਾਦਿਸੈਤਬੀਹਨੈ॥ ਏਕਸੁਰਦਮਨਮਹਿਨਗਨੈ
 ॥ ਵਿਖੈਸੁਰਬਿਵਨਚਕ੍ਰਿਸਗੋਚਦਪਦਸੁਰਦਬਿਕ
 ਟਕਵਿਡੇ॥ ੨੬॥ ਗੀਪਨਕੇਮਨਭਯੋਅਨੰਦੀ॥ ਅਜੁ
 ਭਖੈਮਨੁਸੇਕੇਅੰਗੀ॥ ਰਹਨੇਬਏਜੋਗਿਨਿਬਣੀ॥ ਲੈਪ
 ਤਰਸੇਨਤਕਹੰਅਵੀ॥ ੨੭॥ ਮਭੁਤੁੰਦਿਸਨਮੈਰਜੈ॥
 ਦੁੰਭਿਸਸਤੰਭਟਸਾਜੈ॥ ਉਪਗਗਿਧਸਾਯਾਮਡਹੀ
 ॥ ਤਰੈਸੁਰਮਾਜੁੱਧਮਚੰਧੀ॥ ੨੮॥ ਮਵਯਾਥਲੋਕੇ
 ਰੂਪਅਨੁਪਮਹੋਰਿਚੁੰਦਿਸਿਤੰਨਿਪਚੰਪਿਚਲੋ॥ ਗ
 ਜਰਜਨਬਜਨਕੇਅਸਵਰਗਬੀਰਥਪਾਇਕੇਜੋਭਿ
 ਲੋ॥ ਜਬਗਾਇਬਚਿਤ੍ਰਕ੍ਰਿਪਨਗਹੀਤਜਿਲਾਜਹ
 ਗੀਹਠਯੋਬਿਚਲੋ॥ ਮਨੋਰਾਮਕੇਨਮਕਹੇਮੁਖਤੋਅ
 ਘਰਿਧਨਕੇਤਸਿਧਿੰਦਲੋ॥ ੨੯॥ ਕੋਪਿਪ੍ਰਚੰਡ

ਤਕਿਮੁਤਕਟੀਡੀ॥

ਰਖੇਚ

ਮੇਸਨਮੈਭਟਚੋਪਿਚੜੇਚਤੁਪਾਚਪਿਧਏ। ਕਾਇ
ਪਨਲਈਬਲਵਨਤਨਿਕਮਾਨਨਬਾਨਚਲ
ਏ। ਬੁੰਦਨਜਿਯੋਬੰਤੁੰਗਨਬੇਪਿਸਨਚੰਨਪਾ
ਪਰਏ। ਥੀਗਨਚੀਰਬਕੀਗਨਭੂਮਿਕੋਬਾਧਿਪਠਾਧਿ
ਤਗੀਸਧਏ॥ ੩੦॥ ਏਪਈ॥ ਚਟਪਟਸੁਭਟਥਿਕਟ
ਕਟਿਗਏ। ਕੇਤੇਕਗੀਕਗਨਥਿਨੁਭਏ॥ ਟੁਟੇਰਬਕੁਟ
ਭਟਭਗੇ। ਨਚੇਭੁਤਪ੍ਰੇਤਮਤਵੇ॥ ੩੧॥ ਮੁਨਿਨਰ
ਦਕੁੰਬੇਨਬਜਾਵੈ। ਕਹੁੰਗੁਟਵਰੁਮਕਾਵੈ। ਭੁਪਿ
ਰਖਪਸੋਗਿਨਭਰਿਭਗੀ॥ ਮਗਹਿਭੁਤਪ੍ਰੇਤਕਿਲਕਾ
ਗੀ॥ ੩੨॥ ਗਨਅਗੀਮੋਊਜਾਨਨਪਾਵੈ। ਭਰੁਭਰੁ
ਸਿਵਰਵਰਬਜਾਵੈ। ਕਹਕਹਕੁੰਕਾਠਿਕਕਹਕੈ॥
ਜਾਨੁਕਪੁਜਾਕਾਲਕੀਲਹਕੈ॥ ੩੩॥ ਹਸਤਪਰਬ
ਤੀਨੈਨਬਿਸਾਖਾ। ਨਚਤਭੁਤਪ੍ਰੇਤਬੈਤਾਲਾ। ਕ
ਹਕਹਟਕੁੰਕਾਲਸੁਨਾਵੈ। ਭੀਖਨਸੁਨੇਨਚਭੈਆ
ਵੈ॥ ੩੪॥ ਬਿਨਸੀਸਨਕੇਤਿਕਭਟਡੋਲਾਹਿ। ਕੇਤਿ
ਕਮਾਗਿਮਾਗਿਕੋਬੋਲਾਹਿ॥ ਕਿਤੇਤਮਕਿਗਨਤੁਗੈਨ
ਚਵੈ। ਜੁਏਕਿਤਕਜਮਲੋਕੀਸਧਵੈ॥ ੩੫॥ ਕਟੇ
ਕਟਿਪੈਸੁਭਟਥਿਤਭੇ। ਭੁਪਸੁਤਾਕਰਿਕੋਪਪਭ
ਗੇ। ਜਿਨਕੋਪਗੀਰਬਨਹਿਪਿਅਗੀ॥ ਬਿਨਮਹੇਹਨਿਮੇ
ਕਟਗੀ॥ ੩੬॥ ਏਪਈ॥ ਮੇਫਤੇਸਮਬੋਰਪਤਿਅਮਿ
ਤਮੈਨਲੈਸਾਥਾ। ਬਾਲਨਿਮਿਤਾਵਤਭਏਗੈਬ

ਗਛਿਯੈਤਥਾ ॥ ੩੭ ॥ ਬਿਕਟਸਿੰਘ ਅੰਬੇਰਪਤਿਆ
 ਮਟਸਿੰਘਤਿਹੰਨਾਮਾਕਬਹੁੰਦਈਨਪੀਠਿਗਨਜੀਤਿਬ
 ਹੁਸੰਗਮਾ ॥ ੩੮ ॥ ਚੌਪਈ ॥ ਤੇਨਿਪਜੀਰਿਸੈਨਦ੍ਵੈਧਾਏ
 ਭੰਤਿਭੰਤਿਬਦੰਤਬਜਾਏ ॥ ਰਾਜਸੁਤਾਜਬਨੈਨਿ
 ਹੋਗਾਸੈਨਸਹਿਤਸੁਮਰੀਭਗੇ ॥ ੩੯ ॥ ਜਬਅਬਲਾ
 ਨਿਪਦੇਉਸੰਘਗੇ ॥ ਠਟਕੇਸੁਭਟਸਕਲਤਬਭਗੇ ॥ ਖੇ
 ਤਛੰਡਿਅਹਤਹੁਨਿਨਟਹਿਏ ॥ ਸਭਹਿਨਕੇਪ੍ਰਨਨਬਿ
 ਨੁਕਹਿਏ ॥ ੪੦ ॥ ਚੁੰਦੀਨਬਰਟਤਕਟਧਯੋ ॥ ਅਧਿਕਮ
 ਦੁਕਟਿਸਿੰਘਰਿਸਾਯੋ ॥ ਨਬਉਜੈਨਜਿਸੈਜਗਕਹਈ
 ॥ ੪੧ ॥ ਰਹੰਜੀਤਿਜਗਕਹਈ ॥ ੪੨ ॥ ਜਬਅਬਲਾਅ
 ਵਤਵਹੁਲਹੇ ॥ ਰਬਹਥਿਅਰਾਪਨੇਗਹੇ ॥ ਅਧਿਕਕੇ
 ਪਕਰਿਕਵਤਿਪ੍ਰਤਗੇ ॥ ਛਿਨਕਬਿਖੈਰਲਸਹਿਤਸੰ
 ਘਗੇ ॥ ੪੩ ॥ ਗੰਗਾਈਜਮੁਨਾਈਹੋਗਾਸਹਸੁਤੀਹੋਚ
 ਲੇਇਕੇਗਾਸਤੁਰਵਦਿਅਤਿਦਿਨੁਪਗੋਪੋ ॥ ਬੈਰ
 ਈਸਿਗੋਰਿਮਿਲਿਕੇਪੋ ॥ ੪੪ ॥ ਚੌਪਈ ॥ ਪਰਮਸਿੰਘਪੁਰੇ
 ਪੁਰਖਕਰਮਸਿੰਘਸੁਗਿਆਨਾ ॥ ਪਰਮਸਿੰਘਹਠੰਹਰੀਅ
 ਮਤਜੁਪਕੀਖਨ ॥ ੪੫ ॥ ਅਮਰਸਿੰਘਅਰਮਚਲਸਿ
 ਘਮਨਮੈਕੋਪਬਛਾਇ ॥ ਪੰਚੋਭੁਪਪਰਿਯੋਸਨਮੁਖ
 ਪਹੁੰਚੇਅਇ ॥ ੪੬ ॥ ਚੌਪਈ ॥ ਪਰਬਤੀਸਪੰਚੋਨਿਪ
 ਧਾਏ ॥ ਖਸਿਅਾਅਧਿਕਸੰਗਲੈਅਏ ॥ ਪਰਨਬਿਸਟਿਕੋ
 ਪਕਰਿਕਗੀ ॥ ਮਹਿਮਹਿਮੁਖਤੋਉਚਗੀ ॥ ੪੭ ॥ ਤੁੰਦਰਿਭੋ

ਲਦੁੰਦੁਰਿਸਿਬਾਜੋ॥ ਸਾਜੋਸਸਤ੍ਰਸੁਰਮਾਗਾਜੋ॥ ਕੁਪਿ
 ਕੁਪਿਅਪਿਕੁੰਦਨੁਮੈਲੋਗਾ॥ ਕਟਿਕਟਿਤੋਰਬਰੰਗਾ॥
 ਨਿਬਰੇ॥ ੪੭॥ ਭੁਪਪਾਚਉਬਾਨਚਲਾਵੈ॥ ਬਾਂਧੋਗੋਲ
 ਸਾਮੁਰੇਆਵੈ॥ ਤਬਬਚਿਤ੍ਰੇਸਸਤ੍ਰਪ੍ਰਹੋਗਾ॥ ਛਿ
 ਨਕਬਿਖੈਸਕਲੇਪੰਨਿਡੇ॥ ੪੮॥ ਰੇਇਬਚਿਤ੍ਰਪਾ
 ਚਨਿਪਮੋਗਾ॥ ਅੰਗਸੁਭਟਚੁਨਿਚੁਨਿਪੰਨਿਡੇਗਾ॥ ਸਤ
 ਨਿਪਤਿਅਵਰੈਤਬਚਲੋ॥ ਜੋਧਾਜੋਗੁਪਕਰਭ
 ਲੇ॥ ੪੯॥ ਕਾਸਿਸਾਜਮਘਪੇਸ੍ਰਕੋਪੋ॥ ਅੰਗਬੰਗਰ
 ਜਨਪਗੋਪੋ॥ ਅੰਗਿਕਲਿਗਵੇਸਪਤਿਧਾਯੋ॥ ਤਿਹ
 ਤਿਰੇਸਏਸ੍ਰਹੁਅਯੋ॥ ੫੦॥ ਰਾਜਾਕਾਮੁਪਕੋਪ
 ਯੋ॥ ਅਮਿਤਕਟਕਲੀਨੇਸੰਗਾਅਯੋ॥ ਦੁਰੁਲਭ
 ਸੁਰਨਤਪੰਕਠਿਯੋ॥ ਗਵਿਸਾਸਿਚਕਿਯੋਇਤ੍ਰਬਰੁ
 ਰਿਯੋ॥ ੫੧॥ ਅੰਗਕਟੇਤਰਠੈਕੁੰਦੁਅੰਗਗੀ॥ ਬੀਰਪਰੋ
 ਉਛਰਤਕੁੰਦੁਗੀ॥ ਹਠਿਹਠਿਭਿਰੇਸੁਭਟਨਮੰਤ੍ਰੀ
 ॥ ਜੰਬੁਕਗੀਧਮਾਸੁਲੈਜਹੀ॥ ੫੨॥ ਭਾਵਨਾਬਾਲ
 ਸੁਰਮਾਮਰੇਕੋਪਬਛਾਇਕੋ॥ ਜੋਚਿਤਚਹੇਸਘਰੇ
 ਬੰਤਿਧਵਾਇਕੋ॥ ਪੈਰਲਾਅਮਿਤਬਿਰਹੇਅਤਿਚਿ
 ਤਕੁਪਿਕਸੀ॥ ਹਰਬੀਗਜੀਹਨਿਡੇਸਸਤ੍ਰਅਨਿਪ੍ਰ
 ਸਿ॥ ੫੩॥ ਰੰਪਈ॥ ਸਪਤਵਤਨਿਪਬਾਲਨਿਹੋਗਾ॥ ਅ
 ਮਿਤਕੋਪਕਗਿਬਿਸਖਪ੍ਰਹੋਗਾ॥ ਅੰਦਨਸਹਿਤਸੁਰਸ
 ਭਘਈ॥ ਸੈਨਸਹਿਤਮਿਤਲੋਕਪਠਏ॥ ੫੪॥ ਅਵ

ਨਿਪਤਿਤਬੰਧੀਉਠਿਧਏ। ਬੰਧੋਗੋਲਸਮੁਦੇਅਏ
 ਵਸੋਦਿਸਨਕੁਪਿਤੁਹੈਦੁਕੇ। ਮੈਮੈਮੈਬਕੁਤਕੁਕੇ
 ਚੀਕੇਤਬੰਕੋਗੀਚਿਤਕੇਤਸੁਗੀਯਨਾ॥
 ਛੰਤਕੇਤਛੰਤੀਅਮਿਟਬਿਕਟਕੇਤਬਲਵਨ
 ਇੰਤਕੇਤਉਪਇੰਤਪੁਜਚਿਤਅਤਿਕੋਪਕਛਾਇ। ਗੀ
 ਪਕੇਤਰਨਵਸਹਿਤਤੰਪੁੰਚੇਅਇ। ਸਪਤ
 ਨਿਪਤਿਅਯੁਧਧੇਅਮਿਤਸੈਨਲੈਸਾਥਾ। ਧਇਪੇਨ
 ਨਿਨਡੇਕਛੇਬਛੀਰਥ॥ ੫੮॥ ੬੭॥ ਸਸਤਸੰਭਾ
 ਸੁਗਮਧਏ। ਜੋਸੈਨਕੁਅਗਿਛਿਗਅਏ। ਅਯੁਧ
 ਬਥਚਿਤਪਗਾਅਮਿਤਸੁਭਟਪ੍ਰਨਨਚਿਨੁਕੇ॥
 ਬੀਕੇਤਕੇਮੁੰਡਉਤਾਗਿਯੋ। ਚਿਤਕੇਤਕਟਿਤੋਕਟਿਤ
 ਗਿਯੋ। ਛੰਤਕੇਤਛੰਤੀਪੁਨਿਯੋ। ਬਿਕਟਕੇਤਮਿਤ
 ਲੋਕਪਠਯੋ॥ ਇੰਤਕੇਤਉਪਇੰਤਪੁਜ
 ਨਿਨੇਗਿਸਾਇ। ਗੀਪਕੇਤਰਨਵਦਿਯੋਜਮਪੁਗਬਹੁ
 ਸਿਪਠਇ॥ ਸੈਨਸਤੰਨਿਪਨਕੀਕੋਪਪਗੀਅਯੁ
 ਇਭੇਬਲਤਬੰਧੀਰਏ। ਮਿਤਕੇਲੋਕਪਠਇ॥
 ਸਮਤਕੇਤਸੁਗਬੰਧੋਸਮਸੰਘਲੈਸੰਗਾਬ੍ਰਹਮਕੇਤ
 ਲੈਰਲਚਲਾਉਮਭਿਚਲੀਜਨੁਗੰਗ॥ ਤਲਕੇ
 ਤਬਟਬੰਕੁਪੁਜੋਧਾਤੁਤੇਬਿਸੇਖਾਸੇਖਾਪਰਾਵਤ
 ਭਏਕਿਏਕਲਕੇਭੇਖ॥ ਰਨਵਗੀਪਕੇ
 ਤਕੇਭ੍ਰਤਾ। ਕਕਕੇਤਤਿਉਲੋਕਬਿਖਿਤਾ। ਭੁਗਕੇਤ

ਕਿ

ਚਨਵਇਕਧਯੋਲੀਨੇਅਮਿਤਦੈਤਰਲਅਯੋ
ਕਕਧੁਜਕਰਿਕੋਪਕਹੀਛਿਨਅ
ਨਿਪਰਿਯੋਕਰਿਅਸਨਕਗੋਸਿਧਸਿਲਾਸੁਤੁਲ
ਸਿਲੀਮੁਖਸਾਲਤਮਾਲਹਨੇਅਧਿਕਗੋਸੁਨਸਿ
ਗਾਲਸੁਰਤਕਸੀਸਪੁਜਰਥਨਗਧਰਧਭਗੋਯੋ
ਭਖੇਨਭਤੋਂਹਭੇਗਿਪੁਅਨਿਰਸੋਦਿਸਿਤੋਂਭਭਕਰੇ
ਮਾਖਦੈਤਪਸਰਿਕੈਪੁਨਿਬੋਲਾਇੰ
ਬੈਨਾਜੁਪੁਸੁਖੀਬਗੀਤਿਤੁਹਿਲੈਜੈਤੋਨਿਜੁਐਨ
ਗਜਸੁਤਕਰਿਪੁਤਿਹੀਛਿਨਸਮੁ
ਹਿਊਹਥਿਅਗੋਗਾਬਲਵਨਕਮਨਕੋਤਨਿਹੋ
ਬਿਰਮਭਨੈਚਿਤਮੈਜੁਚੋਗਾਸਰਿਸਰਇਤਨਕੇ
ਤਨਮੈਇਹੰਭੀਤਿਲਗੇਨਹਿਜਤਕੋਗਾਮਨੈਇੰ
ਗਅਸੋਕਬਿਖੈਛੁਲਵਹਿਨੁਕੇਛੁਲਛੁਲਹੇ
ਕਾਛਿਭ੍ਰਿਪਨਮਹਕੁਪਿਕੈਭਟਕੁਦਿਪੋਸ
ਰਰਕਰੇਗਾਬਲਹਨੇਬਲਵਨਧਨੇਇਕਛੰਸਿ
ਨਸੋਗਹਿਕੈਝਕੈਝੇਗਾਸਾਜਪਹੋਕਹੁਤਾਜਸਿਗੇਜ
ਗਜਗਿਗੇਛਿਤਪੈਸਿਹਤੋਗੇਲੁਟੇਗਥੀਭਛੁਟੇਕੁ
ਬਿਨੁਸੁਗਛਿਹੋਹਿਨਵਤਧੋਗੇ
ਭਟਅਮਿਤਕੋਪਕਰਿਧਏ।ਤੇਬਿਨੁਤਨੁਪੈਸੁਰ
ਸਿਧਏ।ਚਟਪਟਬਿਕਟਪਲਟਿਜੇਲਗੇਕਟਿਕ
ਟਿਮੇਬਗੀਨਿਨੁਬੇ।ਜੇਭਟਬਿਮੁਖਹਵ

ਤੈਸੁਏ॥ ਇਤਕੇਭਏ ਨਉਤਕੇਹੁਏ॥ ਗਗਜਿਪ੍ਰਨਬੀ
 ਰਨਜਿਨੁਰਏ॥ ਦੈਦੀਭੀਸੁਗਗਜਨੁਗਏ
 ਜਿਨਇਸਤਿਨਜਗਿਅਗਨਿਸੈਪ੍ਰਨਅਪਨੇਦੀਨਾ॥
 ਝਗਰਿਬਗਨਨਤੇਤਹੰਛੀਨਿਪਤਿਨਕੁੰਲੀਨ
 ਐਸੇਬਾਲਬੀਰਬਹੁਮੇਗਾਸੁਮਤਿਸਿ
 ਘਆਦਿਕਹਨਿਡਗੇ॥ ਸਮਰਸੈਨਗਜਪੁਨਿਹਯੋ॥
 ਤਲਕੇਤਮ੍ਰਿਤਲੋਕਪਠਯੋ॥ ੨੩ ਬ੍ਰਹਮਕੇਤਕਹੰ
 ਪੁਨਿਹਨਿਦੀਨੋ॥ ਕਰਤਿਕੇਅਪੁਜਕੇਬਧਕੀਨੋ॥ ਕੁਰਕੇ
 ਤਰਨਵਤਬਧਯੋ॥ ਤੁਮਲਜੁਪਤਿਹੰਠੇਮਚਯੋ
 ਕੋਲਕੇਤਰਨਵਉਠਿਧਯੋ॥ ਕਮਠਕੇਤਰਿ
 ਤਮਾਪਿਕਰਿਸਯੋ॥ ਕੇਤਉਲੂਕਚਲਾਰਲਲੈਕੈ॥
 ਕੁਤਿਸਿਤਕੇਤਕੋਪਤਨਤੈਕੈ॥ ੨੪ ਕੋਲਕੇਤਰਿਖ
 ਤਜੈਸੰਘਯਾ॥ ਕੁਤਿਸਿਤਕੇਤਮਰਹੀਡਗਾਕਛਪਕੇ
 ਤਗਰਗਹਿਘਯੋ॥ ਕੇਤਲੁਕਮ੍ਰਿਤਲੋਕਪਠਯੋ
 ਜਤਨਬਾਲਗਰਕੀਮੈ॥ ਏਕੈਘਾਇਚੋਥਿ
 ਸਿਰਡਗੋਜਾਕੇਤਕਿਮੈਤਨਬਨਾ॥ ਕਰੋਬੀਜਮ
 ਪੁਰੀ॥ ੨੫ ਤੋਕੇਜੁਪੁਥਿਲੋਕਿਕਰੋ
 ਕਵਨਸੁਭਟਠਹਗਇਜੇਸੁਮੁਹੇਆਵਤਭਖਜ
 ਮਪੁਰੈ॥ ੨੬ ਕੋਪਅਨੇਕਭ
 ਏਸਰਸਰਨਆਨਿਪਰੇਕਰਵਹਿਉਘਗਾਪਟਿਸ
 ਹਲੇਹਰਬੀਪਸੇਅਮਿਤੰਘੁਪੁਲੈਕਰਿਕੋਪਪ੍ਰਭੇ

ਨਹਿ ਸੰਤ ਰਿਹ ਬਿਅਸੁਰ ਰਿਹੰਕ ਰਿਹੰਕ ਨਹਿ ਜਤ
 ਬਿਚੇਗਾ ਖੇਲਿ ਬਸੰਤ ਬਡੇ ਬਿਲਵ ਮਨੋ ਮਰ
 ਚਾਖਿ ਗਿਰੈ ਮਤ ਵੇਰੈ ਤੈ ਗੈਰ ਬਚਾ ਜੀ
 ਘਨੇ ਜੋਧਾ ਨੇ ਅਨੇ ਕਾਜੀ ਤਿਸੁ ਖੰਭ ਗਨਗ ਹੀ ਕੁਪ
 ਤਿਥ ਚਾਨਏਕ ਬਾਜਨ ਕੀ ਬਾਜੀ ਪਗੀ ਬਾਜਨ
 ਬਜੇ ਅਨੇ ਕਾ ਬਿਸਿਖ ਬਹੁਤ ਬਸੇਤ ਚੰਬ ਚਾਨ
 ਬਾਜੀ ਏਕ ੨੩ ਦੈਤ ਦਏਜ ਮਧਾ ਮਧਾ
 ਈ ਬਾਗੀ ਸੁਭਟੀ ਸਿੰਘ ਕੀ ਆਈ ਤਿਹੰ ਤਿਖ ਕਰ
 ਆਇਤੁ ਮਲੋਗੀ ਕੈ ਅਬ ਚਹਿ ਮਾਨਿ ਮੁਹਿ ਚੋਰ
 ਸੁਭਟੀ ਸਿੰਘ ਜਬ ਯੋ ਸੁਨਿ ਪਯੋਗੀ ਅਧਿਕ ਚਿਤ
 ਮੈ ਕੋ ਪਿਥ ਛੋਗੀ ਮੈ ਕਜੁ ਪਤਿ ਖਤੇ ਰੋਗੀ ਘੋਰੇ
 ਸਮਾਨਿ ਯਹ ਚੋਰ ੨੪ ਕੁੰਧ ਤਿਗੋ ਵਰਗ ਜਾਹੀ
 ਕੁੰਧ ਪਖੈ ਚੋਰ ਨਹੀ ਸਮੇਤ ਕਵਚੁ ਸੁਰ ਕੁੰਧ ਸੈ
 ਜੁਗਿ ਨਹੁ ਪਿਥ ਪਰ ਭਹਿ ਸੈ ੨੫ ਸੀਸੁ
 ਭਟ ਸਬ ਰੋਲ ਲੈਉ ਮਤਿ ਯੋਗੀ ਕੈ ਕਰਿ ਆਖੁ
 ਧੁਬੰ ਕੋ ਬੀਹੁ ਹੀ ਕਵਰੀ ਖੜਗ ਪਿਸਸੀ ਸੁਭਟੀ ਸਰ
 ਦਗਨਿ ਸੰਕੋ ਏਕਟੇ ਏਕ ਆਨਿ ਅਗੇ ਏਕ ਜੁਫਿ ਗਿ
 ਗੇਬੁ ਟਖਾਇ ਤਿਖ ਕੋ ਛਰ ਚੜਾਇ ਕੈ ਅਗਮ ਲੈ
 ਗਹੇ ਮਨੋ ਸੋਇ ਪਿਏ ਬਿਜਿ ਯਕੇ ੨੬ ਚੋਰ
 ਸੋ ਬੀਖੇਤ ਤਖ ਪਹਿਯੋ ਏਕੁ ਸੁਭਟੀ ਵਤਨ ਚਿਥੀ
 ਯੋਰ ਸੁਯਾਗ ਮਤੇ ਗਜ ਮਗੀ ਬੀਸ ਯਾਗ ਬਾਜ ਬਿ

ਰੋ... ਤੀਸਐਤੁਪੈਰਲਕਹੰਮਾਰਿਯੋ। ਤੇਇਸ
 ਲੰਛਰਥੀਹਨਿਡਰਿਯੋ। ਦੁਰਸਲੰਛਰਥੀਅਤਿਮ
 ਰਿਸਿਆਮਹਰਥੀਅਨਗਤਸੰਘਰਿਸਿ ॥ ੧ ॥ ਸੁ
 ਭਟੀਸੰਘਤਨਹੰਬਚਸਾਥੀਹਨਏਕਾ। ਤੇਗੈਰਥਬ
 ਜੀਘਨੇਗਥਿਕਟਿਗਏਅਨੇਕਾ ॥ ੨ ॥ ੩੬੨ ॥ ਦੁਰਜੁ
 ਧਤਿਅਪ੍ਰਤਿਹਿਮਚਯੋ। ਨਿਰਖਦਿਨਿਸਨਿਸਿਸਰਨ
 ਅਯੋ। ਬ੍ਰਹਮਾਦੇਹੰਸਪਰਾਏ। ਪਚਰਨਹੰਤ
 ਹੰਸੁਹਏ ॥ ੪ ॥ ਤਿਯਕੋਮਲਤਿਸੁਬਾਨਪ੍ਰਹੰਗੀ। ਜਿ
 ਯਤੰਤਹਿਮਾਰਿਨਹਿਡਗੋ। ਲਗੇਬਿਸਿਖਕੇਜਿਨਿਪ
 ਤਿਮੈਗੋ। ਮੁਹਿਪੈਠਬਪਾਵਕਮਹਿਪਰੇ ॥ ੫ ॥ ਚਰਿਪਾ
 ਹਮਨਿਜੁਪਤਿਸੋਲਗੀ। ਦੁਹੰਅਨਬਿਸਿਖਬ੍ਰਿਸਰਿ
 ਬਹੁਕਗੀ। ਤਬਲੋਸੁਰਾਸਤੁਹੈਗੋਯੋ। ਪ੍ਰਚੀਰਿ
 ਸਾਚੰਦ੍ਰਪ੍ਰਗਟਯੋ ॥ ੬ ॥ ੩੬੩ ॥ ਹਕਹਕੀਅਹਵਭ
 ਯੋਗਹਿਯੋਸੁਤਟਕੋਊਨਹਿ। ਜੁਪਕਰਤਅਤਿਥਕਿਤ
 ਹੈ ॥ ਹਤਭਏਗਨਮਹਿ ॥ ੭ ॥ ੩੬੪ ॥ ਲਗੇਬ੍ਰਿਣ
 ਨਕੇਘਾਇਲਭਏ। ਅਤਿਲਗਿਅਧਿਕਮਤੁਹੈਗਏ
 ॥ ਅਹਵਬਿਖੇਗੋਗੋਬਿਸਤਾਗੀ। ਕਰਤੋਕਿਨਹੰਕ੍ਰਿਪਾਨ
 ਨਡਗੀ ॥ ੮ ॥ ੩੬੫ ॥ ਪ੍ਰੇਤਨਚੰਦ੍ਰਿਜੁਗਿਨਿਹੰਸਹਿਜੰਬੂ
 ਕਗੀਧਫਿਗੰਧਿ। ਨਿਸਿਸਿਗਗੀਮੁਗਛਿਤਰਹੈਦੁਹੰਗੀ
 ਸੁਪਿਨਹਿ ॥ ੯ ॥ ਪ੍ਰਚੀਰਿਸਗਵਿਪ੍ਰਗਟਿਅਭਈਚ
 ਵਕੀਹੰਨਿ। ਪੁਨਿਪਤਿਤਿਯਨਕੋਊਠੇਅਧਿਕਕੋਪ

ਮਨਠਾਨਿ ੧੦੦੦ ਆਠਾਮਰੇਉਉਠਿਕਹਿਲ
 ਗਾਟੁਕਤਨੂੰ੨੨੨ਨਕੇਣਗੇ॥ ਅਧਿਕਲਗਈਦੁਹੁਮ
 ਚਈ॥ ਅਥਯੋਸੁਰੈਨੂੰਗਈ ੧੬ ॥ ਰਹਿਬਾਜਿ
 ਸਿਖਨਤਿਯਾਮਗਾਥਕੇਕਈਦੋਉਚਕਡੇ॥ ਨਾਥਪੁ
 ਜਾਕਟਿਭੂਮਿਗਿਰਾਈ॥ ਸੁਤਦਿਯਾਜਮੇਲਕਪਠਈ
੧੭ ॥ ਸੁਭਟਸਿੰਘਕੰਪੁਨਿਸਰਮਾਗਿਯੋ॥ ਮੁਗਛਿਤਕ
 ਸਿੰਘੀਵੀਪਰਡਗਿਯੋ॥ ਬਿਨੁਬੁਧਿਭਏਤਹਿਲਖਿ
 ਲੀਨੋ॥ ਆਪੁਬੇਖਤਿਹੰਤਿਯਕੋਕੀਨੋ ੧੮ ॥ ਰਬਤੋਉ
 ਤਹਿਬਾਹਿਲੈਆਈ॥ ਕਾਨਲਾਗਿਕਹਿਬਾਤਸੁਨਈ॥
 ਸੁਨੇਨਾਥਮੈਤਿਯਾਤਿਹਗੀ॥ ਤੁਮਕੋਜੋਪ੍ਰਾਨਤੋਪਿਆ
 ਗੀ ੧੯ ॥ ੨੦ ॥ ਜਲਸੀਚੋਜੋਗਤਿਭਈਅਤਿਤਨ
 ਲਾਗੇਘਾਇ॥ ਭਲੇਬੁਰੇਖਲਅਖਲਕੋਕਛੁਨਹੀ
 ਨਜਾਇ ੨੦੦ ॥ ੨੧ ॥ ਤਿਯਕੋਨਾਮਜਬੈਸੁਨਿਪਾ
 ਯੋ॥ ਘੁਮਤਘਾਇਲਬਚਨਸੁਨਯੋ॥ ਪੀਨਿਪੀਨਿ
 ਕਹਿਕਹੀਬਡਈ॥ ਕਿਹੰਨਿਮਿਤਿਏਹੰਠਤੁਆਈ॥
੨੨ ॥ ਸੁਨੁਗਜਾਮੈਲਾਜਤਜਿਯਾਤੋਪੁਰੀਆਇ॥
 ਜਿਯਤਨਿਗਖਿਲੈਆਇ॥ ਮੇਬੋਗੀਜਾਇ ੨੩ ॥ ਨਿ
 ਪਘਾਇਲਾਘੁਮਤਹਿਗਨਮੁਰਬਚਨਇਸਕੀਨਾ
 ਮਨਬੰਛਤਬਰੁਮੰਗਿਯੋਮੈਤਿਯਤੁਮਬਰੀਨ
੨੪ ॥ ਜਾਯੋ॥ ਜਾਬਮੈਤੁਹਿਜੀਵਤਲਖਿਲਯੋ॥ ਜਾਨੁ
 ਬਿਪਿਨਯੋਜਨਮਤੁਹਿਰਯੋ॥ ਤਤੋਹਿਦੈਸੰਕਨੰਹਿਧਰਿ

ਯੋਬੁਹਿਥਿਹਮੇਸੈਅਬਕਹਿਯੋ॥੧੦੪॥ ਜੋਤਿਅ
 ਕਾਵਹੈਪਤਿਮਨਿਯੋ॥ਭੇਰਅਭੇਰਕਛੁਰੁਖਿਤਨਾ
 ਨਿਯੋ॥ਚੰਮਕਣ੍ਹਰਿਅਗਿਤਹੰਜਗੀ॥ਚਰਿਭਵੈਲਾਏ
 ਘਿਸੀ॥੧੦੫॥ ਪੁਨਿਬਚਿਤ੍ਰੇਐਸਉਚੰਗੀ॥ਸੁਨੇਨਾਥੁ
 ਮਥਚਨਹਮੇ॥ਤਿਪੁਰੰਤਕਅਮਿਅਤਿਮੁਹਿਭਯੋ॥
 ਤੁਮਥਿਨੁਮੇਐਅਧਿਕਦੁਖਦਯੋ॥੧੦੬॥ ਤੁਰਤੁਨਾਥਮ
 ਸੋਭਿਠਿਮੀ॥ਸਭਅਪਧਧਮੇਛਮੀ॥ਤਬਰਾਜਾਤਿ
 ਹੰਸਾਥਬਿਹਾਰਿਯੋ॥ਤਿਯੋਕਤਾਪਦੁਰਿਕਭਿਡਿਯੋ॥੧੦੭॥
 ੧੦੮॥ ਲਪਟਿਲਪਟਿਗਜਾਗੀ॥ਖੋਚਿਮਦਿਚਿਮਿਦਿ
 ਗਈਤੀਯਾ॥ਬਿਕਟਸੁਦੁਖਫਟਪਟਕਟੇਅਧਿਕਥਛਾ
 ਸੁਖਜੀਯਾ॥੧੦੯॥ ਤੇਪੁਰੰਤਕਅਮਿਅਤਿਮੁਹਿਭਯੋ॥
 ਈ॥ਬਯੋਪ੍ਰਤਦੁਰਭੀਬਜਾਈ॥ਸਭਰਾਜਨੇਕੋਰਲਥ
 ਲਹਾ॥ਅਪਨਸੁਭਟਸਿੰਘਪਤਿਕਰਾ॥੧੧੦॥ ਦੇਤਰਾ॥
 ਕਮਲਜੁਪਤਿਤਤਿਯਕਰਾਸਭਰਾਜਨੇਕੋਘਾਇ॥ਸੁਭਟ
 ਸਿੰਘਕੋਪਤਿਕਰਾਜੇਦੁਰਭੀਬਜਾਈ॥੧੧੧॥ ਹੈਗੈਰਥਥਾ
 ਜੀਹਨੇਛੀਨਨਿਪਨਬਲਕੀਨਾ॥ਸਮਰਸੁਖੰਬਰਜੀਤਿਕ
 ਸਿਸੁਭਟਸਿੰਘਪਤਿਲੀਨਾ॥੧੧੨॥ ਚੰਦ੍ਰਾਨਾ॥ਦਨਵਿੰਦੁਪ੍ਰਥ
 ਵੀਸਸੰਘਾਗੇ॥ਹੈਗੈਰਥਪੈਰਲਲਲਡਗੇ॥ਕਿਸੁਬੀਰਕੀ
 ਭੈਨਧਰਤਭੀ॥ਸੁਭਟਸਿੰਘਕਹੰਜੀਤਿਬਰਤਭੀ॥੧੧੩॥
 ੧੧੪॥ ੧੧੫॥ ੧੧੬॥ ੧੧੭॥ ੧੧੮॥ ੧੧੯॥ ੧੨੦॥
 ੧੨੧॥ ੧੨੨॥ ੧੨੩॥ ੧੨੪॥ ੧੨੫॥ ੧੨੬॥ ੧੨੭॥ ੧੨੮॥ ੧੨੯॥ ੧੩੦॥

ਕਹੈ॥ ਬਿਜੈ ਕੁੰਭ ਅਤ ਕੋ ਜਗ ਕਹੈ॥ ਬਡੇ ਜਗੀਰ
 ਹਿਤ ਸੇਧੈ॥ ਜਾਸਮ ਅਵਗਨਤੁ ਸਮਕੋ ਹੈ॥ ਤਿਨਸੁ
 ਰਗਇਕ ਪੁਰਖ ਨਿਤ ਗਾਕਾ ਮਥਾਨ ਤਕੇਤਨ ਮਾਧਾਨਿ
 ਗਖਿ ਸਜਨ ਕੀਛ ਬਿਉਰ ਝੰਝੀ॥ ਪਠੈ ਸੁਤ ਚਰੀ ਲਯੋ
 ਬੁਲਾਈ॥ ਕਾਮ ਕੇ ਲਤਿ ਹਸੰਗ ਕਮਯੋ॥ ਭੀਤਿ ਭੀਤਿ
 ਸੰਗੇ ਲਗਯੋ॥ ਗਤਿ ਦੇ ਪਰਗੀ ਤੇ ਸੇਧੈ॥ ਚਿਤ ਕੇ ਰੂਪੁ
 ਸਕਲ ਦੁਖ ਖੋਧੈ॥ ਸੇਵਤ ਉਠੈ ਬਹੁ ਸੰਗਤਿ ਮਨੈ॥
 ਗੁਰੀ ਨ ਜਬ ਧਰੀ ਪਛੋਨੈ॥ ਅਪੁਰੇ ਸਿਖਾਂ ਹਿਜਾਇ ਜ
 ਗਵੈ॥ ਤਿਹੰ ਸੰਗੈ ਉਹਿ ਧਾਮ ਪਠਵੈ॥ ਇਹੰ ਬਿਧਿ
 ਸੋ ਤਿਹੰ ਜੋ ਬੁਲਾਵੈ॥ ਅੰਤਰ ਤਿਕੈ ਧਾਮ ਪਠਵੈ॥ ਲ
 ਪਟਿ ਲਪਟਿ ਤੇ ਸੰਗਤਿ ਮਨੈ॥ ਭੇਦ ਅੰਗ ਕੋ ਉਪਰਖਨ
 ਜਾਨੈ॥ ਏਕ ਦਿਵਸ ਤਿਹੰ ਲਿਖਾ ਬੁਲਾਈ॥ ਕਾਮ ਕੇ
 ਲਕਸ਼ਿ ਦੇਖੋ ਉਠਈ॥ ਚੇਗੀ ਕਹੰ ਨਿਵਾ ਅਤਿ ਭਈ॥ ਸੋ
 ਇਹੀ ਇਹੰ ਸੰਗਨ ਗਈ॥ ਚੇਗੀ ਬਿਨਾ ਜਗੁ ਪਯੋ॥
 ਚੌਕੀ ਹੁਤੀ ਤਹੰ ਚਲਿ ਆਯੋ॥ ਤਕੈ ਕਲਪੁ ਚਿਖੋ ਆ
 ਈ॥ ਤਿਨ ਮੁਖ ਕਛੁ ਬਾਤਨ ਪਾਈ॥ ਤਿਹੰ ਕਹੰ ਚਲਾ
 ਤਿਹੰ ਕਹੰ ਚਲਾ॥ ਆਯੋ ਕਿਹੰ ਕਾਜਾ ਯਹ ਤਿਹੰ ਬ
 ਤਨ ਸਹਿ ਸਕਿਯੋ ਚਲਾ ਤੁਹ ਤੈਭਾ ਜ॥ ਤਿਨੈ ਹ
 ਵੈ ਜੁ ਬੈਠੈ ਚੇਗੀ ਹੁਤੀ ਨ ਸਾਥਾ॥ ਧਾਇ ਪਰੇ ਤੇ ਚੇਗ
 ਹਿਗ ਹਿਲੀ ਨ ਤਿਹੰ ਬਾ॥ ਚਲੀ ਖਬਰਿ

ਰਨੀਪਾਂਹਿ ਆਈ॥ ਬੈਠੀ ਕੁਝ ਕਾਲ ਕੀਖਾਈ॥ ਤੁਮ੍ਹਰੇ
 ਮੀਤ ਚੋਰ ਕਰਿ ਗਹਿਯੋ॥ ਸਭੁ ਭੇਦੁ ਤੁਹੈ ਲਹਿਯੋ
 ਰਨੀਪ ਭਾਖੈ ਸੋ ਮਾਹਿਯੋ॥ ਕਿਸ ਪੇਸੈ ਸੋ ਜੁਟਉ ਪਾ
 ਗਿਯੋ॥ ਜਾਇ ਨਾ ਪਿਆ॥ ਗੋਬਿਛੁ ਰਹੀ॥ ਤਸਮੁ ਕੁਝ
 ਗਦੁ ਸੁਨਾਹੀ॥ ਏਕੁ ਲਛਮੀ ਕੇ ਤਸਤੋ ਤਹਿ
 ਨ ਸਕੀ ਬਚਾਇ॥ ਮੀਤ ਪ੍ਰੀਤਿ ਤਜਿ ਕੇ ਹਨਾਸੁ ਤੁਝ
 ਦੋਖ ਬਹਾਇ॥ ਕਹਿਯੋ ਕਿਯਹੁ ਨਿਪਕ
 ਪਕਹੁ ਆਯੋ॥ ਇਹੁ ਪੁਛਹੁ ਤੁਹਿ ਕਵਨ ਪਠਯੋ॥ ਮਾ
 ਹਿ ਤੁਹੁ ਤੁਹਿ ਨਦੀ ਬਹਾਯੋ॥ ਭੇਦੁ ਸੁਭ ਪੁਰਖ ਨ ਪਾ
 ਯੋ

ਮੰਤ੍ਰੀ ਕਥਾ ਸੁਤਾਇ ਸੀ॥ ਦੁਤਿ ਯਕਹੀ ਨਿਪਸੀ
 ਗਾ॥ ਸੁਕਾ ਬਿਰਾਮ ਅੰਗੈ ਚਲੀ॥ ਤਬ ਹੀ ਕਥਾ ਪੁਸੰਗ
 ਭਿਤਿ ਯਾ ਮੰਤ੍ਰੀ ਯਕਹੀ ਸੁਨਹੁ॥ ਕਥਾ ਮਮਨ ਯਾਇ
 ਸਤ੍ਰੀ ਕਹਾ ਚਹਿਤ੍ਰ ਇਕ ਕਹੈ ਤੁਹੈ ਸਾਖ
 ਚੰਭਾ ਜਾਟਾ ਮਹੇਸ਼ੋ॥ ਜਾਤਿ ਜਾਟਾ ਕੀ ਜਗ ਕਹੈ॥ ਕ
 ਪਲਾਤ ਕੀ ਤਿਯੋ ਸੋਹਿਯੋ॥ ਬਲਾ ਮਤੀ ਕਹੈ ਸੁਕਾ
 ਨਕਹਈ॥ ਏਕ ਚੰਦੁ ਤਕੇਹੈ ਮੁਖ ਕੁ
 ਪਕੇ ਸਾਥਾ ਬਲਾ ਮਤੀ ਕੋ ਰਖਈ॥ ਬਿਹਸਿ ਆਪ ਕੋ
 ਨਖ

॥ ਪ੍ਰੀਤਿ ਨਿਰੰਕਿ ਕੇ ਲਕਸ਼ਮੀ ਦੈ ॥ ੧੧ ॥ ਚਰਿਤ੍ਰ
 ਗੁਣ ਨੀਤਿ ਪ੍ਰੀਤਿ ਮਤਿ ਤੇ ਸੁਖ ਪ੍ਰੀਤਿ ਸਭ ਯੋਜ
 ਬਤੋਰਿ ਰੈ ਪ੍ਰੀਤਿ ਨਿਰੰਕਾਰ ॥ ੧੨ ॥ ਚਰਿਤ੍ਰ ਜਬ ਚਰਿਤ੍ਰ
 ਪ੍ਰੀਤਿ ਕਰੰਤਾ ਦੈ ॥ ਤਬ ਦੁਸਰੇ ਜਗਿ ਪ੍ਰੀਤਿ ਪੈ ॥ ਮਿਲਿ
 ਬਤੋਰਿ ਉਯੋ ਕਰੰਤੀ ॥ ਨਿਪਕੀਕ ਨਿਕਲੁ ਨ ਰਿਪਗੀ ॥
 ॥ ਸਮੁਹਿ ਤਹਿ ਤੇ ਰਵ ਜੋ ਲਾਗਿ ਰਾਤੀ ਤਨ ਸੰ
 ਗੋ ਜੀ ॥ ਜਬ ਇਹੰਤਿ ਜਗਿ ਸੁਨਿ ਪਯੋ ॥ ਭਜਿ ਗਯੋ ਨ ਸ
 ਕਿਯੋ ਠਹਰੇ ॥ ੧੩ ॥ ਨਿਗਿ ਕੋ ਪ੍ਰੀਤਿ ਗਾਇਕੇ ਨੀਚਤੁ ਮਤੁ
 ਗਿਯੋ ਭਜੀ ॥ ਭੰਤਿ ਅਨੇਕ ਮਨ ਇਯੋ ਤਉ ਨ ਫਿਰਿ ਨਿਲ
 ਜਾ ॥ ੧੪ ॥ ਚਰਿਤ੍ਰ ॥ ਤਿਹੰਤਿ ਤਨ ਗਿਤ ਤਬ ਹਰੀ ਨਾ ॥ ਬਹੁ
 ਤਰੁ ਪਏ ॥ ਚਰੰਤੀ ਨੀ ॥ ਕੋਇ ਕੋ ਏਕ ਨ ਰਿਭਯੋ ॥ ਤਿਹੰ
 ਪਤਿ ਭਗਿ ਰਿਦੈ ਤੇ ਰਯੋ ॥ ੧੫ ॥ ਜਬ ਦੁਬਤ ਨਿਪਤਿ ਰਿ
 ਤਾ ਦੈ ॥ ਸੰਕਰੈ ਨ ਰਿਭੋ ਗਕਮ ਦੈ ॥ ਯਹ ਸਭ ਭੇਦ ਇ
 ਕ ਨ ਗੀ ਜਾਨੈ ॥ ਲਜ ਤਨ ਬਸੈ ਕਲੁ ਨ ਬਖਾਨੈ ॥ ੧੬ ॥
 ਤਬ ਗਾਇ ਅੰਧੈ ਕਰਾ ॥ ਪ੍ਰੀਤਿ ਕਲੁ ਨ ਰੇਉ ॥ ਨਾਮ ਜਗੈ
 ਲੈਤੁ ਮਤੁ ਯੋ ਕੋ ਪ੍ਰਨੁ ਹਿਲੇਉ ॥ ੧੭ ॥ ੧੮ ॥ ਕਹੁ ਕਰੰ
 ਮੁਹੰਤਿ ਦਵਈ ॥ ਕਹੁ ਕਰੰ ਮਿਤ੍ਰੀ ਨਿਯਈ ॥ ਕਹੁ ਸੰ
 ਗੇ ਹਉ ਪਯੋ ॥ ਕਿਸੁ ਪ੍ਰੀਤਿ ਸੰਗੇ ਭੋਗ ਕਮਯੋ ॥ ੧੯ ॥
 ੨੦ ॥ ਕਹੁ ਕਰੰ ਸੁਭ ਪਦ ਰੇ ਕਹੁ ਕਰੰ ਪਨਰੀ ਨਾ ॥ ਐਸੀ
 ਬਿਧਿ ਰੋਗੀ ਸਕਲ ਨਿਪ ਅਪਨੀ ਕਰਿ ਲੀਨ ॥ ੨੧ ॥
 ॥ ਐਸੇ ਹੀ ਬਹੁ ਕੀ ਬਾਸਿ ਕਰੀ ॥ ਸਭ ਇਸਤੀ ਨਿਪ

ਕੇਹ ਸਢਗੀ ਜੋਗ ਜਾ ਕਹੰ ਭੇਰ ਨ ਦੇਈ॥ ਤਿਹੁ ਨਿਪ ਪੈਰ
 ਨਹਿ ਦੇਈ॥ ੧੮॥ ਸਭ ਚੇਗੀ ਨਿਪ ਬਸੰਤ ਸਭੀ ਸਭ
 ਸੋਗ ਬਤਨੇ ਜਾ ਜੋ ਕਛੁ ਬਤਤ ਵਡਿ ਖਕੈ ਅਨਿਏ
 ਸੈ ਕਹੰ ਦੇਹ॥ ੧੯॥ ਸਭ ਇਸਤਿ ਨ ਸੋ ਸੋ ਡਿਖਾ ਜੋ ਕਛੁ
 ਕਤ ਬਖਨੀ॥ ਮੁਖ ਵਧੈ ਤਹ ਕਹੈ ਨਿਪ ਤਿਸੈ ਆ
 ਨਿ॥ ੨੦॥ ੧੮॥ ਏਕ ਦਿਵਸ ਨਿਪ ਮੰਤ੍ਰ ਬਿਚਾਰਿ
 ॥ ਚਿਤ ਮੈ ਏਹੈ ਚਰਿਤ ਸੁਧਾ ਗਿਯੋ॥ ਜਗੁ ਡਿਖੈ ਸਭ
 ਨਹਿ ਲੇਖੀ॥ ਲੈ ਅਪਨੇ ਖਸਰ ਨ ਕਹੰ ਦੇਉ॥ ੨੧॥ ਗਾਨੀ
 ਕੀ ਚੇਗੀ ਕਹਲਾਵੈ॥ ਅਤਿ ਭੇਰ ਸਭ ਨਿਪ ਹਿਤ ਵੈ
 ॥ ਡਿਖਾ ਤਿਨ ਕਹੰ ਅਪਨੀ ਕਮਿ ਮਨੈ॥ ਮੁਖ ਬਨਾ ਭੇਰ
 ਨਹਿ ਜਾਨੈ॥ ੨੨॥ ਨਿਜ ਸੁਤ ਤੋਂ ਤਿਹ ਮਤ ਕਹਵੈ॥ ਅ
 ਪਿਕਧਾਂ ਮਤੋਂ ਰਗ ਬੁਲੁਟ ਵੈ॥ ਜੋ ਚਿਤ ਕੀ ਤਿਹ ਬਤ
 ਸੁਨ ਵਤਾ॥ ਸੋ ਕਹਿ ਕਹਿ ਨਿਪ ਕਹੰ ਸਮਝ ਵਤ॥ ੨੩॥
 ਲੇਖੁ ਹੋਤੁ ਹਿ ਮੈ ਬਹੁ ਕਹਿੰ॥ ਤਿਪ ਗੁਠਿ ਲਾਤ ਤਿਹ
 ਗਹਿੰ॥ ਵਕੀ ਭਾਖਿ ਅਪਿਕਤੁ ਹਿ ਮੰਗੀ॥ ਡਿਖ ਨ ਲਾ
 ਤ ਚਿਤ ਤੋਂ ਤੁਹਿ ਡੋਰੀ॥ ੨੪॥ ੨੩॥ ਨਿਪ ਤੋਂ ਸੋ ਅਸੋ ਕ
 ਹਹੰ ਤਿਸੀ ਕੀ ਹੋਇ॥ ਭੇਰ ਸਕਲ ਮੁਹਿ ਦੀਸਿ ਯਹੁ
 ਕਛੁ ਕਹੈ ਡਿਖ ਸੋਇ॥ ੨੫॥ ਵਹੀ ਕੀ ਹੋਈ ਹਤ ਨਿਤ
 ਤਿਹ ਅਪਿਕਹਿ ਭਾਇ॥ ਜੁ ਕਛੁ ਭੇਰ ਅਬਲਾ ਕਹੈ
 ਤ ਨਿਪ ਤਿਕਹੰ ਆਇ॥ ੨੬॥ ੨੪॥ ਏਕ ਡਿਖ ਕਹੰ
 ਗਇ ਬੁਲਾਯੋ॥ ਕਛੁ ਕਰ ਬਤ ਤੋਂ ਰਵ ਵਯੋ॥ ਮੈ ਸੁਕ

ਵਹਿਕੀਏਤੁਮਹਿਯਾ॥

ਤੋਕਹਿਯੋਤਿਜਾਈ॥ ਤੋਤੋਪਹਿਤਵੀਮਤਪਠਈ
 ੨੨॥ ੨੩॥ ਸ੍ਰਿਪਨਗੀਵਰਗਬੁਦੈਅਪਨੀਕਗੀਬ
 ਨਾਇ॥ ਸਭਬਿਤੰਤਲੈਤਵਨੋਕੋਸਭਕਹਿਯਹੁਮੁਹਿ
 ਆਇ॥ ੨੪॥ ੨੫॥ ਮੋਹਨਕਛੁਭੇਰਤਿਹੰਦਿਜਿਯ
 ਹੁ॥ ਤਕੋਚੋਰੀਚਿਤਕਹੰਦਿਜਿਯਹੁ॥ ਲੈਤਕੋਅੰਤਰ
 ਮੁਹਿਕਹਿਯਹੁ॥ ੨੬॥ ੨੭॥ ਤਕੋਮਿਤਕੋਨਾਮਲੈਪਤਿ
 ਆਲਿਖੀਬਨਾਇ॥ ਹਮਬੇਖਰਚਹਤਘਨੇਕਛੁਧ
 ਨਦੇਹਪਠਾਇ॥ ੨੮॥ ਦੇਸਛਾਡਿਪਰੇਸਮੈਬਸਾਬਹੁ
 ਤਰਿਨਾਇ॥ ਪ੍ਰਮਾਣਿਕਛੁਕੀਜਿਯਹੁ॥ ਮੁਸਕਲ
 ਸਮੈਸਹਾਇ॥ ੨੯॥ ਤਿਯਾਤਿਹੁਰੈਹੋਇਮਿਸਮਝੈਮ
 ਨਮਾਹਿ॥ ਹਮਸੇਤੁਮਕਹੰਬਹੁਤੰਤੁਮਸੇਹਮਕਹੰਨ
 ਹਿ॥ ੩੦॥ ੩੧॥ ਹਮਬੇਖਰਚਨਕਹੰਕਛੁਰਿਜਿਯਹੁ॥
 ਵੈਰਿਨਾਇ॥ ਹਮਗੇਕਿਜਿਯਹੁ॥ ਪ੍ਰੀਤਿਪੁਰਤਨਪ੍ਰਿਯਾ
 ਬਿਰਹਿਯਹੁ॥ ਹਮਪਰਾਪਿਕਵਿਪਤੁਮਕਹਿਯਹੁ॥
 ੩੨॥ ਤਵਨਿਗਤਿਕੀਬਤਸੰਬਹਿਯਹੁ॥ ਮੇਪਰਨਾਹਿ
 ਅਨੁਗ੍ਰਹਕਹਿਯਹੁ॥ ਯਾਪਤਿਯਕਹੰਤੁਹੀਪਛਨੈ॥ ਅ
 ਵਪੁਰਖਕੋਉਦੁਤਿਯਨਜਨੈ॥ ੩੩॥ ੩੪॥ ਜਬਵੈਰਿ
 ਨਹਮਹੇਤੁਤੈਰਿਨਤੁਮਹੇਆਇ॥ ਕ੍ਰਿਪਾਜਾਨਿਕਛੁ
 ਰੀਜਿਯਹੁਕਹਿਯਹੁ॥ ਮੇਹਿਸਹਾਇ॥ ੩੫॥ ਬਾਂਚਤਪਤਿ
 ਯਾਮੁਫ਼ਤਿਯਛੁਲਿਗਈਮਨਮਾਹਿ॥ ਤੁਮਤੁਕਾਛਿਬਹੁ
 ਧੁਨੁਰਿਯਭੇਰਲਾਖਿਯੋਜਛੁਨਾਹਿ॥ ੩੬॥ ੩੭॥ ਕਾ

Digitized by Panjab Digital Library | www.panjabdigilib.org

ਰਜਾ ਤਿਯੋ ਸਧਾਗਿ ਰਿਪਾਨ ਲੇਹਾ ॥ ਰਾਜੀਯੋ ਜਾ
 ਨੀਜਿ ਯਹਿ ਆਵਤ ਚੇਗੀ ਸਾਥ ॥ ਪਇਨੋ ਕੇ
 ਖਏ ਨਹਿ ਕਹਿਯੋ ॥ ਕਰਮਾਹਿਕਾ ਫਿਖੜਗ ਕਹੰਧਾਗਿ
 ਯੋਭੋਗ ਕਰਤ ਜਬ ਤਿਨੈ ਨਿਹਾਇਯੋ ॥ ਏਹੈ ਚਿਤ ਮੈਚ
 ਰਤਾ ਬੈਰਾਇਯੋ ॥ ਗਮਤਾ ਗਮੈ ਤਿਯੋ ਲਾਖਿ ਪਾਈ
 ॥ ਕਰਮਾਹਿਕਾ ਫਿਰਿ ਪਾਨ ਕੰਧਾਈ ॥ ਦੁਹੰ ਪਥਕ ਰਿਕਾ
 ਤ ਪ੍ਰਾਗਿਯੋ ॥ ਦੁਹੰ ਅਨਚਾਹਿ ਟੁਕ ਕਰਿ ਰਹਿਯੋ
 ਚੰਦ ਕਲਾ ਕੇ ਜਗੁਤ ਹਨਿ ਨਿਪਲਾਯੋ ਉਠਾਇ ॥
 ਵੈਸੇਹੀ ਅਪਨੀ ਖਟਤ ਟਗ ਖਤ ਭਯੋ ਬਨਾਇ ॥
 ਧਰਿ ਦੁਹੰ ਅਨਕੋ ਖਟਤ ਟਪਾਈ ਏਕੋ ਟਾਗਿ ॥ ਮਾਰਿ
 ਮਾਰਿ ਕਹਿ ਕੈਊ ਠਾਕ ਫੋਕੋ ਪਕਰਵਾਇ ॥ ਚੋਗਮੋਹਿ
 ਮਰਤ ਹੁਤੋ ਤਿਯੋ ਕੇ ਲਾਗਿਯੋ ਘਾਇ ॥ ਕਾਢਿ ਭੋਗੀਤੀ
 ਤੁਹਤ ਮੈਯੋ ਕੈਰਯੋ ਸੁਘਾਇ ॥ ਜਬੈ ਲੋ
 ਗਾਨਿ ਪੁਛਨਾ ਏਯੋ ॥ ਏਹੈ ਤਿਨੈ ਸੋ ਬਚਨ ਸੁਨਾਏ ॥
 ਜਬਤ ਸਕਰਮੁਹਿ ਘਾਵ ਚਲਾਯੋ ॥ ਚੋਬਗਯੋ ਤਿ
 ਯਾਕੋ ਅਯੋ ॥ ਜਬ ਦਿੜਘਾਵ ਤਿਯਾ ਕੇ ਲਾਗਿ
 ਯੋ ॥ ਤਬ ਹੋ ਕਾਢਿ ਭੋਗੀਤੀ ਜਾਗਿਯੋ ॥ ਤਿਯਾ ਕੇ ਨੇਹ ਕੇ
 ਪਮਨ ਪਾਇਯੋ ॥ ਚੋਗਹਿ ਠੰਗ ਮਾਰੀ ਰਹਿਯੋ
 ਨਗਨੀ ਪੁਗਸੁ ਭਕੈ ਪੰਨਿਗ ਜਾਤ ਵੀਯੋ ॥ ਚਰ
 ਲੇ ਲਾਨੈ ਖਾਮਕੈ ਚੋਗਸੁ ਪਾਇਯੋ ਜੀਯਾ ॥

ਖੰਗ

ਦੇ ਮਖੰਗੋ ਮੁਹਰਾ ਜਾ ਮਭੁਪੀ ਸਨ ਕੇ ਸਿਰਤਾ ਜਾ
ਕਿਤ ਕਰਿ ਨ ਨਾ ਜਾ ਮਹਿ ਗਯੋ ਸਭ ਜਗਾਇ ਮਤੀ
ਕੇ ਭੁਭੇ ਦਿਲੁ ਹੁਨ ਕੇ ਸੁਤ ਮਹਿ ਭਈ
ਹੁਕਮ ਤਿ ਦੇ ਸਾਗ ਜਾ ਜੋ ਭੰਗ ਜਾ ਕਿ ਭਈ ਮਹ
ਚ ਕੇ ਭੇਸ ਐ ਮੇਂ ਤਿ ਧੁਤ ਬਗ ਸਹੀ ਥੀ
ਤੋ ਥੈ ਗੀ ਅਧਿਕ ਆਪ ਨੇ ਜੀ ਤੋ ਏ ਕੁ ਪੁਰਖ ਸੁੰਦਰ
ਲਖਿ ਪਯੋਗ ਨੀਤ ਸੇ ਨੇ ਹਟ ਗਯੋ ਅਧਿਕ
ਪ੍ਰੀਤਿ ਰਨੀ ਕੇ ਲਗੀ ਛੁਟੈ ਕਾ ਨਿਗੋਰੀ ਜਾ ਗੀ ਰੈ
ਨਪਗੀ ਤਿ ਹੁਤੁ ਬੁਲਾਯੋ ਕੇ ਲਦੁੰ ਮਿਲਿ
ਧਿਕ ਮਚਯੋ ਹੁਤ ਬਹੁਤ ਦਿਨ ਤ ਸੋਭ ਯੋ
ਗਰਭ ਇੰ ਮਤਿ ਯਾਂ ਹਿਰ ਹਿਰ ਗਯੋ ਉਦੋਗ ਕੇ ਨ
ਮਨਿ ਕਾ ਮੋਗਾ ਕਿਨੂੰ ਪੁਰਖ ਨ ਹਿਰੇ ਰਖਿ ਰਹਿਯੋ
ਨਵ ਮਾਸ ਨ ਬੀਤੇ ਸੁਤ ਜਨਿ ਯੋ ਮਨੇ ਆਪੁ
ਸੇ ਨ ਸੋ ਬਨਿ ਯੋ ਏ ਕਨਾ ਮੇ ਕੇ ਘਰ ਮੈ ਪਹਿ ਯੋ ਤ
ਕੇ ਪਾ ਮਰ ਬਸੇ ਭੀ ਮੋ ਕਹੁ ਕੇ ਬਤਾਇ
ਨੀ ਯਾਂ ਕਰਿ ਫਿਰ ਆਈ ਘਰ ਮਾਧੀ ਦੁਤਿ ਯਕ
ਨਾ ਕੇ ਨੂੰ ਨ ਹਿਜ ਨਾ ਕਹ ਕਿ ਯਾ ਤਿ ਯ ਕਹ ਬਖ
ਨ ਤ ਕੇ ਕਛੁ ਨ ਪਨੁ ਤੇ ਰਿ ਆ ਜਗ ਵੈ ਪ
ਮਾਤ ਕੇ ਘਰ ਮੈ ਸੋ ਪਯੋਗ ਨੀ ਕੇ ਸੁਤ ਮ

[illegible]

三

Digitized by Panjab Digital Library : www.panjabdigilib.org

ਹਿਜਪ ॥ ਰੰਗਰਇਤਕੀਤ੍ਰਿਯਾ ਅਤਿਜੋਬਨਤਿਹੰ
 ਅੰਗਾਰਾਜਕੋਪਿਯਾਗੀਰੈ ਜਿਹੰ ਲਖਿਲਜੈ ਅਨੰਗ ॥
 ਏਕਦਿਵਸਤਿਹੰ ਵਨੈ ਸੁਭਉਪਬਨਮੈ ਜਾਇ ॥ ਰੰਗਰ
 ਇਸੁਤਮਾਨਿਕੈਲੀਨੀਕਠਲਗਾਇ ॥ ਰੰਗਰਇਸੋਰ
 ਇਤਬਐਸੇਕਹੀਬਨਾਇ ॥ ਜਿਯੋਇਸਤ੍ਰੀਵੈ ਮੈਗਹੀ
 ਤੇਹਿਨਨਗਹਿਜਾਇ ॥ ੪ ॥ ਫੁੱਲਾ ਕੇਤਿਕਦਿਵਸਬੀ
 ਤਜਬਗਏ ॥ ਰੰਗਰਇਸਿਮਰਨਬਚਭਏ ॥ ਏਕਪੁਰਖ
 ਸਨੇਹੰ ਲਗਯੋ ॥ ਬਿਨਸਮਸਜਾਕੋਲਖਿਪਯੋ ॥ ੫ ॥ ਨ
 ਗੀਕੇਤਿਹੰ ਭੇਸਬਨਯੋ ॥ ਰਾਜਾਸੋਇਹੰ ਜਤਯੋ ॥ ਗਿ
 ਹਤੰ ਬਹਿਨਿਹਮਗੀਆਈ ॥ ਹਮਤੁਮਚੈਲਿਤਿਹੰ ਕ
 ਰੈਬਡਈ ॥ ੬ ॥ ਰਾਹਿਅਗੋਤਿਹੰ ਲੀਜਿਐਬਹੁ
 ਕੀਜੈਸਨਮਾਨਾ ॥ ਮੇਰੇਛਿਗਬੈਠਾਗਿਐ ॥ ਅਮਿਤਰਬਰੈ
 ਰਾਨ ॥ ਤਿਹੰ ਨਿਪਟਰਿਅਗੋਲਿਐਬੈਠਾਗਿਐਤਿ
 ਯਤੀਗਾ ॥ ਅਤਿਪਨੁਰੈ ॥ ਆਰੁਕਗਿਐਭਏਤਿਯਨਕੀ
 ਭੋਗ ॥ ਜਬਰਾਜਾਛਿਗਬੈਠਿਐਤਬਦੁੰ ॥ ਅਨਲ
 ਪਟਾਇ ॥ ਕੁਕਿਕਿਰੇਵਤਭਈ ॥ ਅਧਿਕਸਨੇਹਬਛ
 ਏ ॥ ਰੰਗਰਇਤਿਹੰ ਪੁਰਖਕੋਤਿਯਕੇਭੇਸਸੁਧਾਗਿਰ
 ਛਿਨੰਗਰਾਜਲਯੋਬਮੈ ॥ ਅੰਗਸੁਯਾ ॥ ੭ ॥ ਯਹਭਗ
 ਨੀਤੈਪ੍ਰਨਪਤਿਯਤੋਪ੍ਰੀਤਮੈਕੋਨਾ ॥ ਰਿਨਰੇਖਤਤਿਯ
 ਛਲਿਗਈ ॥ ਜਿਹੰ ਲਖਿਭਜਿਐਮੈਨ ॥ ਅਤਿਭੁ
 ਤਗਤਿਬਨਿਤਨਕੀਜਿਨੈਨਪਵੈਕੋਇ ॥ ਭੇਰਸੁਰ

ਸੁਗਲਾਏ ਜੋ ਰਹੈ ਸੋ ਤੇ

ਏਹ ਕੇ ਮਾਠੀ ਘਰ ਪਨ ਬਹੁ ਤ ਬਰਤ ਕਛੁ ਨ ਹੀ ॥
ਤ ਕੇ ਘਰ ਤ ਸਕਗ ਇਕ ਆਯੋ ॥ ਤਿਨ ਸਹਨਿ ਸੋ ਬ
ਨ ਸੁਨ ਯੋ ॥ ਬਨਿਕ ਬੋਲਿ ਸਹਨ ਸੋ ਭਾਯੋ ॥ ਰਾਮ
ਹ ਸੋ ਨਿਪੁਤ ਕਹਿ ਆਯੋ ॥ ਪਨ ਬਹੁ ਪਾ ਮਕਾ ਮਕਿ ਹ
ਵੈ ਪੁਤ ਬਿਨ ਮੁਗ ਬੀ ਸਲਾ ਜਾਵੈ ॥ ਸੁਨਿ
ਸਹਨਿ ਹਮੇ ਬਿਪੰਨਿ ਪੁਤ ਨ ਦੀਨਾ ਪਾ ਚੋਗੁ ਸੁਤ
ਕੈ ਗਏ ਜੋ ਹਿ ਆਇ ਆਵੈ ਰਾਮ ॥ ਚੋਗੁ ਤ
ਇ ਪੁਤ ਕਹਿ ਆਯੋ ॥ ਤ ਤੇ ਕਛੁ ਨ ਮੁਖ ਤੇ ਭਾਯੋ ॥ ਸਹਨਿ
ਸਹਿਤ ਬਨਿਕ ਜਬ ਮਹਿ ਗੋ ॥ ਹਮੇ ਕਵਨ ਰਾਗੁ ਬੁ
ਕਹਿ ਹੈ ॥ ਅਜਾ ਬਭਨ ਕੋ ਰੋਗੁ ਸੁਨਿ ਪਾਈ ॥ ਫੁਲਿ ਗ
ਯੋ ਬਸਤ ਨਹਿ ਮਾਠੀ ॥ ਜਾਇ ਬਨਿਕ ਕੋ ਪੁਤ ਕਹੈ ॥
ਅਕੇ ਮੇ ਸਕਲ ਪਨ ਲੈ ਹੈ ॥ ਤ ਬਲੈ ਰੋਗ ਵਿਸਾਏ
ਪਰਿ ਗਯੋ ॥ ਅਪਿਕ ਬਨਿਕ ਕੋ ਆਨੰਦ ਭਯੋ ॥ ਪਲਿ
ਪਲੇ ਸੋ ਸੁਤ ਬਿਪਿਰੀ ਨੈ ॥ ਤ ਕੇ ਪੁਤ ਪੁਤ ਕਹਿ
ਨੈ ॥ ਬਾਟੁ ਪਰ ਤ ਸਕਗ ਹਿ ਬੈਠ ਆਯੋ ॥ ਭਲੈ ਭਲੈ
ਪਕਵਨ ਬਵ ਆਯੋ ॥ ਪੁਤ ਪੁਤ ਕਹਿ ਸਹਨਿ ਪਾਈ ॥
ਹੁਰ ਚਿ ਤੇਜਾਇ ਜਤਾਈ ॥ ਪਰਿ ਆਏ

ਕਿਨੁ ਨ ਜਾਨਿਯੋ ਭੇਰਾ ॥ ੬ ॥ ੧ ॥ ਏਤਿ ਮੀ ਚਰਿਤ ਪਾਖ
 ਨਾਮੁ ਖਦੀਰੁ ਮੰਤ੍ਰੀ ॥ ਪਸੰਦਾ ਦੇਇਕ ਸੁਭੇਦੁ ॥
 ਮਾਮੁ ਪਾਸੁ ਮਸਤਾ ॥ ਮਾਮੁ ॥ ੬ ॥ ੧ ॥ ੧ ॥ ੧ ॥ ਅਠਾ
 ॥ ਚੌਪਈ ॥ ਪ੍ਰਥਮਾ ਸਿੰਘ ਰਵਿਨ ਕੋ ਨਿਪ
 ਬਗਾਬੁ ਭਉ ਨਿਕੋ ਪ੍ਰਤ ਕੇ ਪਗਾਚੀ ਚੰਦੁ ਤਕੀ
 ਤਿਖਰੁ ਹੀ ਜੇਵੁ ਕਹੈ ਸੁਰਾਜ ਕਰਈ ॥ ੧ ॥ ਅਤਿ
 ਸੁੰਦਰੁ ਹੁਨਾਹਿ ਸੁਨੀ ਜੈ ॥ ਤਕੇ ਪਟਤ ਮਕੋ ਕੇ ਦੀਜੈ ॥
 ਰਾਜਾ ਅਧਿਕਾ ਯਾਹ ਤਿਹ ਪੈ ॥ ਕੁਟੁਬ ਚਕ ਪੀਨੁ ਮੁ
 ਖਤੋ ਭਾਖੈ ॥ ੨ ॥ ਬੰਗਾ ਸਕੇਰਾ ਜੇ ਕਹਲਾਵੈ ॥ ਭੀ ਭਿਓ
 ਤਿਕੋ ਭੋਗ ਕਮਾਵੈ ॥ ਏਕੁ ਸੁੰਦਰ ਨਰ ਨੀਲਾ ਹਿਯੋ ॥
 ਤਬ ਹੀ ਆਨਿ ਮੈਨ ਤਿਹੰਗ ਹਿਯੋ ॥ ੩ ॥ ਤਸੈ ਨੇਹ
 ਨਿਖਾਂਤਿ ਕੀਨੈ ॥ ਗ੍ਰਿਹ ਤੋ ਕਾਢਿ ਅਮਿਤ ਧਨੁ ਦੀਨੈ ॥
 ਤਿਹੰਗ ਹਿਯੋ ਤਿਹੰਗ ਹਿਯੋ ॥ ਅਪੁਰ ਬਿਤੁ ਇ
 ਹੰਗੁ ਤਿਬਨ ਯੋ ॥ ੪ ॥ ਦੇਹਰਾ ਰਵ ਜੇ ਇਹ ਕੋਟਕੇ
 ਹਿਯੋ ਸਵੇਰੇ ਲਾਗਿ ॥ ਅਤਿ ਦੁਰ ਬਲ ਕੋ ਭੋਸਕ
 ਰਿਸ ਭਬ ਸਤ ਨ ਕੋਤਿ ਯਾਗਿ ॥ ੫ ॥ ਚੌਪਈ ॥ ਤਕੇ ਗ੍ਰਿ
 ਹਜ ਬਨਿ ਪਗਾ ਪਾਇਯੋ ॥ ਬਿਖਰੈ ਤਹਿ ਮਾਹਿ ਹੀਰ
 ਗਿਯੋ ॥ ਵੀਨ ਬਚਤ ਬਤਿ ਯਾਹਿ ਉਚੇਗਾ ਮਹਿ ਤਿਹੰ
 ਗਿਗੇਰਾ ਜਹ ਮਗੇ ॥ ੬ ॥ ਮਰਤੀ ਬਗਨਿ ਪਤਿ ਮੁਹਿ ਕਹਿ
 ਯੋ ॥ ਸੇ ਮੈ ਬਚਨ ਹੁੰਦੈ ॥ ਤ੍ਰਿਗਾ ਹਿਯੋ ॥ ਰਾਜ ਸਜਰੁ
 ਬਲ ਕੋ ਦੀਜੈ ॥ ਮੇਰੇ ਕਹਿਯੋ ਮਾਨਿ ਤਿਖਲੀ ਜੈ ॥ ੧ ॥

ਅਤਿਸੁੰਦਰਦੁਬਲਘੋਨਕੋਟਦੁਆਰੇ
 ਇਸਾਜਸਾਜਤਿਹੰਦੀਜਿਅਹੁਲਾਜਨਕਰਿਖੁਹੁਕੇ
 ਇ : ੭੫੩ ਮਕੋਟਦੁਆਰੇਜੈਹੈ॥ ਐਸੇ
 ਪੁਰਖਲਹੈਤਿਹੰਦੀਐਹੈ॥ ਸਾਜਸਾਜਤਹੀਕੋਦੀਜੈ॥
 ਮੋਰਬਚਨਸੁਵਨਸੁਨਿਲੀਜੈ . ਮਰਤੇਪਤਿਮੁਹਿ
 ਬਚਨਉਚਗੇਸੋਉਚਰਤਸਾਬਤੁਮਗੇ॥ ਰਿਜਬ
 ਸਾਪੁਭੁਪਕੋਦਿਯੋਤਾਤੋਭੇਖਰਕੋਕਿਯੋ॥

ਇਹੀਕੋਟਕੇਦੁਹਮੈਬਸਿਅਹੁਭੁਪਤਿਜਾਇ॥
 ਦੇਹਨਿਪਤਿਕੀਤਿਯਾਗਿਕੇਦੇਹਰਕੀਪਾਇ ੩
 ਬਾਜੈਤਸੋਕਹਿਯੋਹੈਕਬੈਉਧਗਾਜੈਨਿਪਸੋਦਿ
 ਜਬਰਕਹਿਯੋਸੋਮੈਕਹੈਸੁਧਰ : ੭੫੪ : ੧ : ਕਛੁ
 ਦਿਨਦੁਗਾਦੁਹਮੈਗਹਿਯੋ॥ ਅਤਿਦੁਖਦੇਹਆਪਨੀ
 ਲਹਿਯੋ॥ ਬੈਜਤਤਬਰਨੀਹਿਯੋਐਹੈ॥ ਤੁਮਕੋਰ
 ਜਾਪਨੈਦੈਹੈ॥ ਗਜਵੈਸਈਕਹੈਗੋਰੁਪ
 ਨਵੈਸਹੈਇ॥ ਜਿਯੋਗਜਮੁਹਿਕਹਿਮੁਏਤੁਮੈਕਹੈਤ
 ਮੈਸੋਇ : ੭੫੫ ਮਮਿਯੋਬੈਜਤਤਜੈ
 ਯੋਜੈਨਿਪਕਹਿਯੋਸੋਕਾਜਕਮੈਯੋਤਬਹੈਜਿਯ
 ਤਜਗਤਮੈਗਹਿਯੋ॥ ਐਸੇਪੁਭੁਪਜਬਲਹਿਯੋ
 ਗਨੀਕੋਲੈਮੰਤੀਧਾਯੋਤਵਨਪੁਰਖਕਰੀਨਿਪਹਰ
 ਗਯੋਸਕਲਦੇਸੋਕੋਰਜਾਕੀਨੋ॥ ਸਾਜਸਾਜਸਭਤਕੋ
 ਦੀਨੈ ਨਿਜੁਨਿਪਆਪੁਸੰਘਕਿੰਗਨੀਚਰਿ

ਤਬਨਾਇਕੰਤਿ ਲੈਕਾ ਕਿਯੋਤਿ ਦੋਹਰਖਉ
ਪਜਾਇ

ਸੈਗਲਾ ਸਿਧਾਵਇਕਲ
ਈਸਪੁਬੀਸੀਜੋਕੋਜਗਕਹਈ॥ ਤਕੇਭਵਨਏਕਥ
ਗਨਗੀਜਨੁਬਿਧਿਅਪਨਕਰਨੁਗਤਿਡਗੀ
ਦਤਪ੍ਰਭਾਤਿਤੰਨਾਮਜੋਕੋਜਗਜਾਨਤਸਭੈ॥ ਸੁਰ
ਸੁਰਪਤਿਅਭਿਰਾਮਥਕਿਤਗਤਤਿਤੰਦੇਖਦੁਤਿ

ਇਕਚੇਗੀਤਕੇਭਵਨਜਾਮੈਅਤਿਰ
ਸਗੀਤਿ॥ ਬੇਰਚਿਆਕਗਨਸਾਸਤ੍ਰਖਟਪਫ੍ਰੀਕੋਕ
ਸੰਗੀਤਿ ਸੋਗਜਾਅਟਕਤਭਯੋਤਕੋਗੁਪਨਿ
ਯਗੀਦੈਨਸਕੋਤਕੋਕਛੁਤਿਯਕੀਸੰਕਥਿਚਰਿ
ਏਕਅੰਗੁਠੀਨਿਪਕਹਿਲਈ॥ ਲੈਤਵ

ਨੈਚੇਗੀਕੋਰਈ॥ ਤਹਿਕਥਾਇਤੰਤਿਸਿਖਈ॥ ਕਹਿ
ਯਹੁਪਗੀਮੁੜਿਕਾਪਈ ਏਕਦਿਵਸਨਿਪਸਭ
ਬਨਈ॥ ਸਭਇਸਤੀਗਿਹਬੇਲਿਪਠਈ॥ ਨਿਪਤਿ
ਕਹੀਮੁਰਗੀਮਮਗਈ॥ ਵਹੁਕਹਿਉਠੀਚੀਨੀਮੈਲ
ਈ ਯਹਮੁੜਿਕਕਹਤੰਪਈ॥ ਡਗੀਹੁਤੀਦਿ
ਸਦਿਮਮਾਈ॥ ਸੋਮੈਕਉਠਾਇਕਹਲਈ॥ ਲੈ
ਗਜਾਜੀਤੁਮਕੋਰਈ ਜੋਕੇਪਸਮੇਸੁਰ

੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦

੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦

ਦੁਹਿਤਏਕਵਜੀਰੀਗੁਪਸਰਕੇਮਾਂਹਿ॥ ਤਕੇਸ
ਮਤਿਹੁਲੇਕਮੈਗੁਪਵੰਤੀਕੋਉਨਾਂਹਿ॥ ਅਗਨਤ
ਧਨਬਿਧਿਘਰਦਯੋਅਮਿਤਗੁਪਕੋਪਾਇ॥ ਲੇਕਚ
ਦੁਹਿਮੈਸਦੇਸਨੇਸਨਗਇ॥ ਸਮਦੇਸਕੇਸਯੋ
ਸੁੰਦਰਏਕਸਪੁਤਾ॥ ਸੁਮਤਿਸੀਗਤਿਮੈਜਨੁਕਾਪੁ
ਬਨਿਯੋਪੁਰੁਤ॥ ਸੁਮਤਿਸੈਨਸੁਗਥਡੇਖੇਲ
ਨਚਰਿਯੋਸਿਕਗਾਸੁਨਸਿਚਨੇਸੰਗਲੈਅਏਬਨ
ਮੰਝਰ॥ ਸੁਮਤਿਸੈਨਸਭਸਭਮੈਅੰਸੋਉਚੇਵੈ
ਨਾਜਿਹੁਅਗੇਅਵੈਹੈਅੰਕੋਉਮੁਗਹਿਯੋਨਾਮ
ਮੁਗਜਕੇਅਗੇਹੈਅਵੈ॥ ਵਹੈਅਪੁਨੋਉ
ਹੈਪਵਵੈ॥ ਕੈਮੁਗਮਹੈਕੈਗਿਮਗੋ॥ ਯੋਗਿਯੋਕੈਰ
ਸਨਨਹਿਕੈ॥ ਤੁਕਮਧਨੀਕੋਅੰਸੋਭਯੋਗਜ
ਪੁੰਤਅਗੇਮੁਗਗਯੋ॥ ਸੁਮਤਿਸਿੰਘਤਬਤੁਹੈਪਵ
ਯੋਪਾਛੇਠਾਗਿਯੋਹਿਰਨਕੇਅਯੋ॥ ਪਾਛੇ
ਠਾਗਿਯੋਹਿਰਨਕੇਗੁਪਪੁੰਚਿਯੋਅਇ॥ ਦੁਹਿਤਹੈ
ਰਿਵਜੀਰੀਗੁਪਸਰੀਮੁਰਛਾਇ॥ ਪਾਛੇ
ਇਕਥੀਪੁਰੀਬਨਈ॥ ਪੀਕਡਾਗਿਨਿਪਸੁਤਪਰਦੀ॥ ਸੁ
ਮਤਿਸੈਨਸੁਮਤਿਹਿਨਿਹਰਿਯੋ॥ ਤਕੇਸੋਕਤੁਰਿਕਰਿਯੋ
ਰਿਯੋ॥ ਸਮਦੇਸਕੋਨਿਪਸੁਤਹਿਬੁਲਾਯੋ॥ ਮਨਭਵਤ

ਕੋਭੋਗਕਮਯੋ॥ਹਰਿਨਹਨਨੋਯੋਤੋਸੋਭਾਖਿਯੋਕਮ
 ਕੇਲਦੁਯੋਅਨਗਸਚਾਖਿ॥੧॥ਚਰਿਪਹਰਜਨੀ
 ਸੁਖਪਯੋਕਮਕੇਲਦੁਯੋਅਨਕੋਭਾਯੋ॥ਅਤਿਪ੍ਰ
 ਮੁਰਿਤਮਨਭੀਤਰਭਏ॥ਭੀਤਿਭੀਤਿਕੇਆਸਨਲਏ
 ॥੧੨॥ਕੋਕਸਾਸਤ੍ਰਕੋਭੈਰਵੈਰਮਤਰੋਭੈਰਵੈਰਸੁਖਪਾ
 ਥਿ॥ਭੀਤਿਭੀਤਿਆਸਨਕੋਗਨਨਗਨੀਨਜਾਇ॥੧੩॥
 ਪ੍ਰਤੋਤਨਿਸੁਖਸਿਚਲਿਯੋਗਹਿਯੋਧਿਅਰਨਅ
 ਥਿ॥ਥੀਧਿਯਨਨਕੋਲੈਚਲੇਗਹਿਯੋਨਕਛੁਭੁਧਾਇ
 ॥੧੪॥ਨਿਪਸੁਤਿਥੀਧਿਧਿਅਰਨਲਯੋਯੋਰੇ
 ਥਨਲੋਗਨਗਕੋਗਯੋ॥ਗਜਾਜੁਕੇਧਮਤੋਨੇਗਿਯੋ॥ਮ
 ਯਲਨਚੇਗਵਜੁਯੋਗਿਯੋ॥੧੫॥ਸਨਤੁਰਕੀਤੁਰਾਬੁ
 ਲਯੋ॥ਆਪੁਪੁਰਖਕੋਭੇਖਬਨਯੋ॥ਸਵਲਖਕੋ
 ਅਭਗਨਕਹਿਯੋ॥ਸਿਮਥਗਨਕੋਬਨਧਗਿਯੋ॥੧੬॥
 ॥੧੭॥ਤਿਹੋਕੋਰੁਪਨਿਹਰਿਕੋਭੁਪਗਹਿਯੋਮੁਰਛਾ
 ਥਿ॥ਕੋਨਨਿਪਤਿਕੋਪੁਤ੍ਰਯਹਤਕੋਲੇਹੁਬੁਲਾਇ
 ॥੧੮॥ਨਿਪਕੋਬਚਨਭਿਤਸੁਨਿਧਏ॥ਮੰ
 ਤੀਕੀਰੁਹਿਯੋਗਏ॥ਕੋਨਰੇਸੇਸੁਰਤੁਹਿਜਾਯੋ॥
 ਚਲੇਗਵਜੁਬੋਲਿਪਠਯੋ॥੧੯॥ਕੋਨਿਨਿਪ
 ਥਿਕੋਪੁਤ੍ਰਤੋਕਿਯੋਆਯੋਇਹੰਦੇਸਾ॥ਕਿਯੋਮੁਸਕੀਧੋ
 ਰਚਗਿਯੋਆਸਿਤਕਿਯੋਥੀਭਿਸ॥੨੦॥
 ਨਹੈਨਿਪਤਿਕੋਪੁਤ੍ਰਨਹੈਰੇਸਨਕੋਗਏ॥ਤੋਮੰਤੀਕੀਸੁ

ਤਲਾਖਨਕੋਤਕਕੋਆਈ॥ਸਸਤਸਿੰਮਿਤਨਮੰ
 ਹਿਸਰਾਸਵਨਨਸੁਨਿਪਯੋ॥ਤਤੁਲਾਖਿਨਕੋਤ
 ਮੋਹਿਯੋਉਮਗਯੋ॥ਤਬੈਉਚਰਿਓਬੈਨਜਬੈਨੇ
 ਤਨਸੋਲਹਿਓ॥ਬਿਨੁਨੇਤਨਕੇਲਹੇਭੇਰਨਿਪਤੁ
 ਮੈਨਕਹਿਓ॥੨੨॥੨੩॥ਕਹਿਯੋਨਿਪਤਿਮੁਹਿਭੇ
 ਰਬਤਵਹੁਗੋਸਨਗਇਨਹਿਰੈਲਜਾਵਹੁ॥ਤੁਮ
 ਗੀਕਹਿਹਿਰੈਮੈਗਥੈ॥ਭੇਰਐਤਨਕਛੁਨਭਥੈ
 ॥੨੪॥ਸੁਨੁਗਜਾਜੁਮੈਕਹੋਕਿਸੁਨਦੀਜਹੁਭੇਰ
 ॥ਜੁਕਛੁਸਸਤਸਿੰਮਿਤਕਹਤਅੰਭਉਚਰਤਥੇ
 ੨੫॥ਜਹੰਸਾਪਕਹੋਚੋਰਕਰੀਮਸਤਲੇਗਰਿਸਾਇ
 ॥ਤੁਮਤੁਪਗਨਿਤਿਹੋਠੋਕੀਪਸਿਕਸਸਤਲਜਾਇ
 ॥੨੬॥੨੭॥ਜੈਸਸਤਨਸਿੰਮਿਤਨਸੁਨਿਪਯੋ
 ॥ਸੋਕੋਤਕਰੇਖਨਕਹੰਆਈ॥ਦੇਖੋਕਹਿਹਿਠੰਠਾ
 ਬਹੁੰਯੋ॥ਛਟਿਓਪਗਨਿਕਿਨਹਿਛਟਿਯੋ॥੨੮॥
 ॥੨੯॥ਜੁਕਛੁਕਥਾਸਵਨਨਸੁਨੀਸੁਕਛੁਕਹਿਤੁਅ
 ਰੇਵਾ॥ਅਪਨੇਚਿਤਮੈਗਥੈਕਿਸੁਨਦੀਜਹੁਭੇਰ
 ੩੦॥ਸੁਨਤਬਯਨਤਕੇਨਿਪਤਿਨਿਕਟਬੋਲਿਤਿਹੋ
 ਣੀਨਾ॥ਸਿਮਸਾਹੋਕੇਪੁਤਲਾਖਿਤੁਮਤਬਿਦਾਕ
 ਸਿਦੀਨ॥੩੧॥ਦੁਹਿਤਾਰਈਵਜੀਕੀਹੋਗੈਰੇਅਨੇ
 ਕਾਪਤਿਕੀਨੂੰਛਲਕੈਤੁਮਤੁਬਾਗਨਬਾਂਕਿਯੋਏਕ
 ॥੩੨॥ਫੂਠਤੋਸਾਂਚਕਰਿਡਾਗਿਯੋ॥ਕਿਨਹੁੰਭੇਰ

ਸੁਕਛੁਕਹਿਯੋਤੁਹਿਰੇਵਾ॥ ਚਿਤਾਪਨੇਮੈਗਥਿਅਤੁ
 ਕਿਸੁਨਦੀਜਹੁਭੇਵ॥ ਐਸੇਨਿਪਸੈਭਾਖਿਕੈਰਿਨ
 ਦ੍ਰੋਚਥਿਤਾਇ॥ ਸਕਲਕੋਰਹਿਨੁਤੋਲਏਸਭਹੀ
 ਜਗਬੁਲਾਇ॥ ਆਪਨੇਸੈਲੋਡਿਖਨਸੈਜਗਦੇ
 ਚਿਮਟਾਇ॥ ਪਠੈਏਕਚੇਗੀਰਈਕਹੈਨਿਪਤਿਸੈਜਾਇ
 ਜੁਮੈਤੁਮੈਸਿਵਬਾਨੀਕਯੀ॥ ਵਹੈਬਤ
 ਤੁਮੇਗਿਹਲਹੀ॥ ਛੇਰਿਸਸਤ੍ਰਚਲਿਤੁਹਤੁਨਿਹਰ
 ਹੁ॥ ਕਛੁਕੈਪਨਹਿਹਿਦੈਬਿਚਹੁ॥ ੧੧॥ ਚੰਦ੍ਰਮਾ॥ ਤੁ
 ਹਤੁਬਚਨਸੁਨਿਨਿਪਗਯੋਕੇਲਕਰਤਜਹੰਤੀਯਾ॥
 ਸਿਵਕੇਬਚਨਸੰਭਾਰਿਕੈਠਟਿਕਹਤਭਿਯੋਜੀਯ
 ੧੧॥ ਚੰਦ੍ਰਮਾ॥ ਮੁਹਿਜੁਤ੍ਰਿਯਸਿਵਬੈਨਉਚਗਾਸ
 ਚਭਏਵਤਪਾਮਹਮਗੇਹੁਪਾਮਤੀਮੁਹਿਛੁਠਨਕਹਿ
 ਯੋ॥ ਅਬਸੋਸਚਤਵਨਕੋਲਹਿਯੋ॥ ੧੨॥ ਚੰਦ੍ਰਮਾ॥
 ਗਤਿਕਮਿਕੈਸਭਹੀਤ੍ਰਿਯਨਦੀਨੇਜਾਭਉਠਾਇ॥ ਅ
 ਪੁਆਨਿਨਿਪਸੈਕਹਿਯੋਬਹਿਗੀਬਾਤਬਨਾਇ
 ਜੇਮੈਤੁਮੈਨਿਪਕਹਿਯੋਬਤਮਬਵਹੈਲਹੀ॥
 ਕੋਪਨਚਿਤਮੈਕੀਜਿਯਹੁਸਿਵਕੇਬਚਨਸਹੀ
 ਕਿਨਗਜਛੁਭੁਜੰਗਗਨਨਗਮੁਨਿਰੇਵਅਰੇਵ॥
 ਤ੍ਰਿਯਚਰਿਤ੍ਰਕੋਚਿਤਮੈਚਨਚੀਨਤਭੇਵ
 ੧੩॥ ਚੰਦ੍ਰਮਾ॥ ੧੪॥ ਚੰਦ੍ਰਮਾ॥ ੧੫॥ ਚੰਦ੍ਰਮਾ॥
 ੧੬॥ ਚੰਦ੍ਰਮਾ॥ ੧੭॥ ਚੰਦ੍ਰਮਾ॥ ੧੮॥ ਚੰਦ੍ਰਮਾ॥

ਸਹਾਏਕਗੁਜਰਾਤਕੋਤਕੇਗਿਹਇਕਪੁਤਾਸੋਰਕੋਚੋ
 ਕਸਕਗੋਪਿਤਤੇਭਯੋਸਪੁਤਾ॥ ਨਉਕੇਇਕਪੁਤਸੋਤਾ
 ਕੋਰਹੈਪਿਅਗਾਸੁਮਤਿਮੈਦੋਊਏਕਸੇਕੋਉਨਸਕੈਬਿਚਰ
 ਚੋ॥ ਸਹੁਪੁਤਸਸੁਗਰੋਚਲੋ॥ ਸੰਗਲਏਨੋਆ
 ਸੁਤਭਲੋਗਾਹਿਭਨਬੀਤਰਦੋਉਗਏ॥ ਬਚਨਕਹ
 ਤਨੋਆਸੁਤਭਏ॥ ਨੋਆਕੇਸੁਤਬਚਨਉਚੇਗਾਸੁ
 ਨੋਸਹੁਸੁਤਬੈਨਹਸਗੋਤਬੋਭਯਤੁਮੈਪਹਿਚਨੋ॥
 ਮੋਕਹਿਯੋਅਥੈਜੋਮੋਨੋ॥ ਅਸੁਬਸਤਾ
 ਸਭਆਪਨੇਤਨਕਿਕਮੋਕੋਦੇਹਾ॥ ਯਹਬੁਗਚਤੁਮਲੈ
 ਚਲੋਚਲਿਅਗੋਫਿਰਿਲੇਹੁ॥ ਸਹੁਪੁਤ
 ਸੋਸੀਤਬਕਹਿਯੋ॥ ਤਕੋਬੁਗਚਨਿਜੁਸਿਧਯਹਿਯੋ॥ ਨਿ
 ਜੁਧੋਗੋਪੇਤਹਿਚਰੁਯੋ॥ ਅਪਨੇਬਸਤਨਸੋਪਹਿਰ
 ਯੋ॥ ਨੋਆਸੁਤਤਿਭੇਖਬਨਯੋ॥ ਦੇਬੁਗਚਸਾ
 ਹੁਚਲਾਯੋ॥ ਤਕੋਅਤਿਹੀਚਿਤਹਰਖਨੋ॥ ਸਹੁਪੁਤ
 ਕਛੁਭੇਰਨਜਾਨੋ॥ ਚਲਤਚਲਤਸਮੁਗ
 ਰੋਗੰਉਪੁੰਚਿਯੋਅਇ॥ ਉਤਰਿਨਤਿਹੰਸੁਤਸਯੋਕੋ
 ਹੈਪਰਲਿਯੋਚਰੁਇ॥ ਸਹੁਪੁਤਤਿਹੰਕਹਿਯੋ
 ਲਯੋਨਤੁਰੈਚਰੁਇ॥ ਸਹੁਪੁਤਲਖਿਤਿਹੰਧਨੀਸ
 ਕਲਾਮਿਲਤਭੋਅਇ॥ ਸਹੁਪੁਤਨੋਆ
 ਕਰਮਾਨਿਯੋਨੋਆਸੁਤਸੁਤਸਹੁਪਛਨਿਯੋਅਤਿ

ਸੁਤ

ਲਾਇਮਨਮੈਵਹੁਹਿਯੋ॥ ਤਿਨਪ੍ਰਤਿਕਭੁਬਚਨ
 ਨਹਿਕਹਿਯੋ॥ ੧੧੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
 ਨੀਬਧੁਮਿਲਾਇ॥ ਸਹੁਪੁਤ੍ਰਸੰਯੋਕਹਿਯੋ॥ ਦੁਗਥੈ
 ਠਹੁਜਾਇ॥ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
 ਗਾਕਹੋਕਾਜਾਇਹਕਰਹਮੋਗਾ॥ ਬਹੁਬਕਰੀਤਿਹਦੇ
 ਚਰਾਵੈ॥ ਵਿਵਸਚਰਾਇਹਤਘਰਾਵੈ॥ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
 ਸਹੁਪੁਤ੍ਰਛੇਗੀਲਾਏਬਨਮੈਭਯੋਖਾਬਾਸੁ
 ਕਤੁਬੋਤਨਭਯੋਹੋਲਜਤਰਬਾਬ॥ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
 ਅਤਿਦੁਰਬਲਜਬਤਹਿਨਿਹਾਇਯੋ॥ ਤਬੋਨ
 ਅਸੁਤਬਚਨਉਚਾਇਯੋ॥ ਏਕਖਾਟਖਾਕੋਅਬ
 ਰੀਜੈ॥ ਮੈਰੋਕਹਿਯੋਬਚਨਖਹਕੀਜੈ॥ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
 ਟਸਹੁਕੋਪੁਤ੍ਰਲੈਅਪਿਕਦੁਖਿਭਿਯੋਚਿਤਾਗਹਿ
 ਰੇਬਨਮੈਜਾਇਕੈਰੋਵਤਪੀਟਤਨਿਤਾ॥ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
 ਅਰਪਥਬਤੀਜਾਤੁਤੇਨਗਨਾ॥ ਤਕੋਦੁਖਿਤਥਿ
 ਲੋਕਿਕੈਰਖਾਭਈਮਨਮਾਂਹਿ॥ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
 ਨਯੋਬਚਨਉਚਗੇ॥ ਸੁਨਹੁਸਹੁਕੇਸੁਤਦੁਖਿਯੋਜਾ
 ਹਿਚਮਸਤੁਤੁਮੁਖਕਹਿਯੋ॥ ਛੇਗੀਭੁਮਿ॥ ਸੋਹਹਿਯੋ
 ਜਬੈਉਛੁਤੁਤੁਖਿਯੋਤੁਤੁਵੈਉਛੁਤਿਜਾਇ॥ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
 ਬਲਗਿਯੋਕਹਿਯੋਨਹੀਮੋਧਨਲਾਪਟਾਇ॥ ੧ ੨ ੩ ੪ ੫ ੬ ੭ ੮ ੯ ੧੦ ੧੧ ੧੨ ੧੩ ੧੪ ੧੫ ੧੬ ੧੭ ੧੮ ੧੯ ੨੦ ੨੧ ੨੨ ੨੩ ੨੪ ੨੫ ੨੬ ੨੭ ੨੮ ੨੯ ੩੦ ੩੧ ੩੨ ੩੩ ੩੪ ੩੫ ੩੬ ੩੭ ੩੮ ੩੯ ੪੦ ੪੧ ੪੨ ੪੩ ੪੪ ੪੫ ੪੬ ੪੭ ੪੮ ੪੯ ੫੦ ੫੧ ੫੨ ੫੩ ੫੪ ੫੫ ੫੬ ੫੭ ੫੮ ੫੯ ੬੦ ੬੧ ੬੨ ੬੩ ੬੪ ੬੫ ੬੬ ੬੭ ੬੮ ੬੯ ੭੦ ੭੧ ੭੨ ੭੩ ੭੪ ੭੫ ੭੬ ੭੭ ੭੮ ੭੯ ੮੦ ੮੧ ੮੨ ੮੩ ੮੪ ੮੫ ੮੬ ੮੭ ੮੮ ੮੯ ੯੦ ੯੧ ੯੨ ੯੩ ੯੪ ੯੫ ੯੬ ੯੭ ੯੮ ੯੯ ੧੦੦
 ਜਬੈਚਮਸਤੁਵਹਿਮੁਖਕਹੈ॥ ਚਿਮਦਿਯੋਅ
 ਧਰਧਰਨਿਸੋਹੈ॥ ਸਾਚਬਚਨਸਿਵਕੋਜਬਭਯੋ॥

ਲਗੀ

ਤਬ ਤਿਨ ਜਿਘੰਠੁ ਠਟ ਠਟ ਯੋ ਸਭੈ ਰਮ
 ਸਤੁ ਮੈ ਬਿਨ ਯਾ ਪੁਰ ਮੈ ਰੂਪ ਜਾ ਜਤੁ ਤਤੁ ਨ ਰਨਾ ਹੀ
 ਤੀਲਗ ਹੀ ਚਿਨ ਮਾਹਿ ਸੇਤ ਜਗਤ ਬੈਠਤ ਉ
 ਠਤ ਚਿਮਟਿ ਗਏ ਚਿਨ ਮਾਹਿ ਕੁਕਉ ਠੀ ਪੁਰ ਮੈ ਘਨੀ
 ਨੈਕ ਹੀ ਸੁਧਿ ਨਾਹਿ ਪਤਿ ਪਤੀ ਥੀ ਪਤ ਫਸਿ ਯੋ
 ਪਕ ਪਕ ਵਤ ਤੀ ਯਾ ਨੈ ਆ ਤਿਯੋ ਵਤ ਫਸਿ ਕ
 ਚੁਨ ਹੀ ਸੁਧਿ ਗੀਯ ਸਾਹੁ ਪੁਤੁ ਤਬ
 ਤਕੇ ਆਯੋ ਕਾਭ ਯੋ ਕਹਿ ਤਿ ਸੈ ਸੁਨ ਯੋ ਜੁਕ ਕੁਕ
 ਹੀ ਮੁਹਿ ਕਾ ਜਕ ਮਾਉ ਥੈ ਰਹਿ ਚੁਛਿ ਚਿਤਿ ਹੋ ਟਿਯਾਉ
 ਲੈਯੋ ਗੀ ਸੁਤ ਸਾਹੁ ਸਿਧ ਯੋ ਬੋਜਿ ਬੈਰ ਕੋ ਸੰਗ
 ਲੈ ਆਯੋ ਤਿਹ ਜੰਗਲ ਕੀ ਹਜਤਿ ਭਈ ਘੋਰੀ ਸਾਹੁ
 ਪੁਤੁ ਕੋ ਰਈ ਜਾਇ ਬੁਟੇ ਤਦ ਬੈਠਿ ਯੋਲ
 ਈਕੁ ਪੀਨ ਉਠਾਇ ਡਲਾ ਭਏ ਪੋਛ ਨ ਲਗਿ ਯੋ ਕਹਿ
 ਯੋ ਰਮ ਸਤੁ ਤਹਿ ਨ ਬਲੈ ਗੀ ਟੀਹਿ ਗਈ ਡਲਾ
 ਫਸਿ ਯੋ ਬੁਧਿ ਮਾਹਿ ਰਨ ਸੁਰ ਕੇ ਸੰਗ ਫਸੇ ਤਹਿ ਹੀ
 ਸੁਧਿ ਨਾਹਿ ਲਏ ਆਸੁਨੀ ਸਾਹੁ ਕੋ ਪੁਤੁ ਪਹਿ ਚਿ
 ਯੋ ਆਇ ਕਹਿ ਯੋ ਬੈਰ ਮੈ ਕੀ ਯੋ ਕੋਇ ਨ ਦੁਖ ਕੋ ਸੁ
 ਉਪਾਇ ਸਾਹੁ ਪੁਤੁ ਤਬ ਬਰਨ ਉਹੈ
 ਸੁਨੈ ਬੈਰ ਉਪਚਰ ਮਾਹਿ ਹਮ ਕੋਇ ਨ ਆਗੇ ਦੁਖਤ
 ਯੋਇ ਨ ਉਪਚਰ ਦੁਖੈ ਗੋਜੇ ਯਥੇ ਗੀ
 ਯਗ ਬਿਖੈ ਜੀਤ ਰਈ ਸੰਬਗ ਸਤੁ ਰੋਗ ਹਮ ਕੋਇ ਯੋ ਸੁ

ਨਹੁ ਬੈਰਉ ਪਚਗਾ ॥ ਤਬੈ ਬੈਰਸੇ ਉਕ੍ਰਿ
 ਆਕਮਾਈ ॥ ਤਕੇ ਭਗਮੈ ਜੀਭ ਪਸਾਈ ॥ ਕਹਿਓ ਚ
 ਰਤੁ ਸੋ ਲਗਿ ਗਈ ॥ ਅਤਿ ਹੰਸੀ ਗਰਹ ਕੋ ਭਈ
 ਲਏ ਲਏ ਤਕੇ ਪੁਰ ਆਯੋ ॥ ਸਕਲ ਗੰਢ ਕੋ ਰਗ
 ਰਿਖ ਯੋ ਬੈਰ ਕਛੁ ਉਪਚਰਹਿ ਕੋਗੇ ॥ ਇਨ ਕੇ ਪੁਨ
 ਚੁਟਨ ਤੇ ਡੋਰੇ ॥ ਅਧਿ
 ਕਦੁ ਖੀ ਪੁਰ ਜਨ ਭਏ ਕਛੁ ਨ ਚਲਿਓ ਉਪਾਇ ॥ ਚਲ
 ਤ ਫਿਰਤ ਯਾ ਕੋ ਨਿਗਖਿ ਮਹੇ ਚਰਨ ਲਪਟਾਇ
 ਹਮੇ ਨ ਥਉ ਪਾਇ ਹਿਕੀ ਜੋ ॥ ਅਪਨੇ ਜ
 ਨਿਗਖਿ ਕਹਿ ਲੀਜੋ ॥ ਇਨੇ ਕਹੀ ਕਛੁ ਚੁਕਤਿ ਹਗੀ ॥
 ਮਹੇ ਗਤੋ ਲੇਹੁ ਉਬਰੀ
 ਸਕਲ ਕਥਾ ਤਿਨ ਭਾਖਿ ਸੁਨਾਈ ॥ ਪੁਰ ਲੋਗਨ ਸਭ
 ਹੁੰ ਸੁਨਿ ਪਾਈ ॥ ਲੈ ਦੁਜੀ ਕਨਿਆ ਤਿਹ ਰੀਨੀ ॥ ਭਾਉ
 ਭੀਤਿ ਉਸਤਤਿ ਮਨ ਕੀਨੀ ॥ ਐਸੇ ਸਕਲ ਪੁਰ
 ਛੋਰਿ ਉਬਰਿਯੋ ॥ ਨੌ ਅਸੁਤ ਚਿਮਦਿ ਯੋ ਹੀ ਮਾਇ
 ॥ ਬਿਯਾਹ ਦੁਸਰੇ ਅਪਨੇ ਕੀਨੋ ॥ ਨੇਜ ਪੁਰ ਕੋ ਬਹੁਰੇ
 ਮਗਲੀਨੋ ॥

ਚਪਲਾ ਸਿੰਘਾ ਜਾਥ
 ਡੋਗ ਜਕਲਾ ਤਿਹ ਨਗੀ ॥ ਇਹੇ ਵੇਗੀ ਝੈ ਮੈ ਜਾਨ

ਸਚੀ ਅਨੁਹਿ ॥ ੧ ॥ ਸੋਗੀ ਇਕੋ ਚੋਗੋਂ ਮਿਥੇ ਕਰਤ
 ਦਿਨੈ ਨੀ ॥ ਤਹਿ ਬੁਲਾਵੈ ਨਿਜ ਸਦਾ ਆਪੁ ਜਾਇ
 ਹੰਐ ਨਾ ॥ ੨ ॥ ਏਕ ਦਿਵਸ ਆਵਤ ਸਰਨ ਨਿਪ ਬਰ
 ਲਾਇ ਬਨਾਇ ॥ ਲੁਟਿ ਕੁਟਿਤ ਸਕਰ ਲਯੋ ਸੁਗੀ
 ਰਯੋ ਚਰਾਇ ॥ ੩ ॥ ਜਬੈ ਸਨਤ ਭਭ ਕੋ ਉਠਤ ਤਬ
 ਆਖੈ ਖੁਲਿ ਜਾਇ ॥ ਜਬੈ ਸੁਸਤ ਕੋ ਮੈ ਕਛੁ ਰਹੈ
 ਸੁਪਿਨਾ ਹਿ ॥ ੪ ॥ ਚੰਪਈ ॥ ਗੀ ਜਬ ਬਤਿ ਯਾ ਸੁਨਿ
 ਪਈ ॥ ਤਸਕਰ ਕੇ ਮਿਲ ਬੇ ਕਹੰ ਪਈ ॥ ਜਬੈ ਸਨ
 ਤਉ ਰਧਤਿ ਹੰ ਆਯੋ ॥ ਕੁਟੀ ਆਖਿ ਰਸਨ ਤਿਯਾ ਪਾ
 ਯੋ ॥ ੫ ॥ ਤਬ ਗੀ ਤਿਹੰ ਬਚਨ ਉਚੇਗੇ ॥ ਸੁਨੁ ਤਸਕ
 ਰ ਮੇ ਬੈਨ ਪਿਯੋਗੇ ॥ ਜੋ ਕਛੁ ਆਗਿ ਯਾਵੇ ਹੁ ਸੁਕੇਗੇ ॥
 ਤੁਮ ਬਿਨੁ ਮਾਹਿ ਕਟਾਹੀ ਮੈ ॥ ੬ ॥ ਤਬ ਤਸਕਰ ਯੋ
 ਬੈਨ ਉਚੇਗੇ ॥ ਇਹੈ ਤੋ ਸੁਮਨ ਹੀ ਹਮੇਗੇ ॥ ਮਰਤ ਸਮੈ
 ਚੰਬਨ ਤਵ ਕੇਗੇ ॥ ਬਹੁੰ ਯਾ ਸੁਗੀ ਪਰੇਗੇ ॥ ੭ ॥ ਜਬ
 ਗੀ ਚੰਬਨ ਤਿਹੰ ਰੀਨੋ ॥ ਸੁਨ ਭਭ ਕੋ ਤਰਕਰ ਕੀਨੋ
 ॥ ਤਬ ਤਸਕਰ ਕੋ ਮੁਖ ਜੁਗਿ ਗਯੋ ॥ ਨਾਕਿ ਕਟਿ ਰਾਨੀ ਕੋ
 ਲਯੋ ॥ ੮ ॥ ਚੰਪਈ ॥ ਜਬ ਤਸਕਰ ਚੰਬਨ ਕਰੇ ਯੋ ਪਾ
 ਨ ਤੇ ਤਤ ਕਾ ਲਾ ॥ ਨਾਕ ਕਟਿ ਯੋ ਮੁਖ ਮੈ ਗਹਿ ਯੋ ਗੀ ਤਿ
 ਈ ਬਿਹਲਾ ॥ ੯ ॥ ਚੰਪਈ ॥ ਨਾਕ ਕਟਾਇ ਤਿਯਾ ਪਰ
 ਆਈ ॥ ਜੋ ਗਿਨਿ ਪਤਿ ਕੋ ਬਾਤ ਸੁਨਾਈ ॥ ਕਾਟਿ ਨਾਕ
 ਸਿਵ ਭਵਨ ਚਰੁ ਯੋ ॥ ਸੋਨ ਹਿ ਲਾਗਿ ਯੋ ਰੁਝੇ ਭਯੋ ॥

੧੦॥ ਪੁਨਿਸਿਵਜੁ ਏਕਚਰਨਉਚਗੋਚਰਬੱਕ੍ਰਮੈ
 ਨਕਿਤਿਹੋਗੋਤੁਗੁਤਤਤਤੈਕਾਢਿਮਗੋਯੋਆ
 ਨਿਤਿਅਕੇਬੱਕ੍ਰਲਗੋਯੋ॥੧੧॥ ਏਹਗਾਤਬਰਜੈ
 ਸੋਈਕਿਯੋਸਿਵਕੋਬਚਨਪਛਾਨਿ॥ਤਕੇਮੁਖ
 ਸੋਕਾਢਿਕੈਨਕਲਗਾਯੋਆਨਿ॥੧੨॥੧੩॥ ਏਹ
 ਸੀਚ॥ ਤਪਧਿਗਾਨਿਤਿਯਾਚਰਿਤਾ॥੧੪॥੧੫॥
 ੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥
 ੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥
 ੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥
 ੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥
 ੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥
 ੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥
 ੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥
 ੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥
 ੯੬॥੯੭॥੯੮॥੯੯॥੧੦੦॥

॥ नगपदवदधुबसैसगमैरकरेसाज
 मुननरीनिकटधरैजनुकपुगीअलकरेस न
 रीजमुनकरेतीमैतीरषमुचनकपलानगप
 वदवैरिगमआएतउंउंउंउं ॥ ३॥ ॥ धि
 लतअषेटकसुकरमगे॥ धरुतीमगअरैजनि
 रगे॥ पुनिउतिउंठकरममगुलीन॥ वतीरषकरे
 सनुकीन ॥ ३॥ ॥ उंउंउंमगेसिधियसउआम
 उपुंउंचेआए॥ उंउंउंरैनेकर॥ उंउंउंरैनेकर
 गप॥ ॥ नगपदवदधुगिअैपठएलेकरबुल
 शिऐकपगपाएीनहीनहलपुंउंचेआए
 ॥ ३॥ ॥ मेलरिऐकपगनरिपाएी॥ उबमसल
 उिउमजिअंरिचनएी॥ जहिरिउंमुउतलधि
 पवै॥ उकीरिनिपगमिअंरिउिअवै॥ ३॥ ॥ जच
 यिअरनअैसेसुनिपयै॥ उिउंउंउंउंउंउंउं
 नकमयै॥ जेमनुमुषतीरषउिउंअयै॥ पगवि
 नकरिउरिपठयै॥ ३॥ ॥ उंउंउंउंउंउंउंउं
 ठसैपगगीलएीउंउंगि॥ अतिउंउंउंउंउंउं
 पेवनरएीसुपगि॥ ३॥ ॥ उंउंउंउंउंउंउं
 इमगएी॥ सउंउंउंउंउंउंउंउंउं
 सुबेचिउंउंउंउंउंउंउं॥ उकीरिचरीसिपहि
 रएी॥ ३॥ ॥ उंउंउंउंउंउंउंउंउंउं

ਨਾਮਕੋ ਜਿਯੋ ਨਿਤਿ ਕਹਿਓ ॥ ੧੦ ॥ ਵੇਦਾ ਤਵ ਸੁਤ ਕੇ
 ਜੇ ਇਸ ਤੀਨੈ ਕੁ ਨਿਹਿਓ ਨਿਤਿ ॥ ਸ੍ਰੀ ਗੁਰ ਪ੍ਰਸਾਦਿ ਕੇ ਨਾਮ ਜਿ
 ਯੋ ਸਦਾ ਸੰਭਾਲਿਓ ਚਿਤ ॥ ੧੧ ॥ ਜਿਯੋ ਜਾਬਰਾਨੀ ਐ
 ਸੇ ਸੁਨਿ ਪਾਯੋ ਬੋਲਿ ਸਾਹੁ ਕੋ ਪਾਮ ਪਠਾਯੋ ॥ ਭੀਤਿ ਭੀ
 ਤਿ ਅਸ ਨਤਿ ਜੰਦੀ ਨੈ ॥ ਓਹ ਅਪਨੇ ਤੋ ਜੁਦਾ ਨ ਕੀਨੈ ॥
 ੧੨ ॥ ਵੇਦਾ ਤਬ ਲਗ ॥ ਰਾਜ ਤੁਹ ਤਹੀ ਪਾਮ ਗਯੋ ਤਿਹ
 ਆਇ ॥ ਚਰਿ ਮਮਦਿ ਯਾਹਿ ਤਿਹ ਰਯੋ ਸੋ ਕਹਿਓ ਰੈਉ
 ਪਜਾਇ ॥ ੧੩ ॥ ਵੇ ਸੈ ਗਜਰੇ ਬੈਰ ਕੈ ਲੀਨੀ ਸਾਹੁ ਮੰਗਾ
 ਇਥ ਬੀਧੁ ਜਨ ਸੋ ਬੀਧਿ ਕੈ ਬਾਧੀ ਭੁਜਨ ਬਨਾਇ
 ੧੪ ॥ ਹੁਈ ਮਨਿਕ ਮੰਗਾਇ ਕੈ ਅੰਗ ਲਈ ਲਪਟਾਇ ॥
 ਬੰਧਿਯੋ ਪ੍ਰਯੋਗ ਪਵਨ ਲਖਿ ਕੁਰਤ ਭਯੋ ਸਿਰਾਇ ॥
 ੧੫ ॥ ਜਿਯੋ ਜਿਯੋ ਪਵਨ ਫੁਲਾਤੇ ਅਵੈ ॥ ਧੀਮੈ
 ਧੀਮੈ ਤਰਕੁੰਤਾ ਦੈ ॥ ਦੁਹੈ ਬੈਰ ਕੈ ਸਾਹੁ ਭੀਤਿ ਯੋਗ
 ਹਿੰਗਨ ਦੀ ਬਿਖੈ ਲੈ ਭਾਗਿਯੋ ॥ ੧੬ ॥ ਪੁੰਧਰ ਜੋਗਨ ਦੀ
 ਨਤੁੰ ਗਿਯੋ ॥ ਧੁਜਨ ਹੋਤ ਤਹੁ ਤੇਉ ਬਾਗਿਯੋ ॥ ਹੁਈ ਤੋਕ
 ਛੁਰੇਟ ਨ ਲਗੀ ॥ ਪ੍ਰਨ ਬਚਾਇ ਗਯੋ ਬਡ ਭਾਗੀ ॥
 ੧੭ ॥ ਜਾਬ ਤੋ ਕੇ ਜੀਤੁ ਸੁਨਿਯੋ ਰਾਨੀ ਸੁਵਨ ਨ ਮੰਗਿ ॥
 ਯਾਰਿ ਨ ਸੋ ਸੁਖ ਜਗਤ ਮੈ ਕਹਿਯੋ ਕਹੁੰ ਕੇਉ ਨਹਿ ॥
 ੧੮ ॥ ਕੁਰਿ ਸਾਹੁ ਜੋ ਪ੍ਰਨ ਬਚਾਯੋ ॥ ਤਿਨ ਸੋ ਕੈ ਕੁਭੇ
 ਰਨ ਪਾਯੋ ॥ ਤਬ ਰਾਨੀ ਧੀਰਜ ਮਾਨਤਾਯੋ ॥ ਚਿਤ ਕੇ ਹੋਤ
 ਸਕਲ ਭੁਮਗਯੋ ॥ ੧੯ ॥ ਵੇਦਾ ਤਸੀ ਦਾ ॥ ਪ੍ਰਯੋਗ

ਬਜਵੇਰੇ ਬਨਿਖਰੈ ਕੇਵ

ਲਤਕੋਨਾਮਾਨਿਸੁਦਿਨੁਕਰੈਪਠਨਕੇਗ੍ਰਿਹਕੋਸਿਸਾ
ਰੋਕਾਮ ਸੁੰਦਰਤਿਖਤਕੇਗ੍ਰਿਹਰੋਪਾਪੁ

ਪਪਮਤੀਤਕੋਜਗਕਯੋਬਕੇਸੁਗਨੇਹਤਿਨਲਾ
ਯੋਕੇਵਲਕੇਚਿਤਤੋਬਿਸਰਾਯੋ

ਦਿਵਸਕੇਵਲਗਯੋਗ੍ਰਿਹਕੋਕੋਨੇਕਾਜਾਦੇਖੈਕਿਆ
ਨਿਜੁਤਿਖਤਏਬਕੋਗਹਿਯੋਬਿਗਜ

ਜਬਤਿਖਤਪਤੀਆਵਤਲਖਿਪਾਇਸਾਖਹੈਚਿਤ
ਮੈਚਰਿਤਬਨਾਇਸਾਸੋਛਿਤਿਹੁੰਮੁਡਲਗਯੋਛਿ

ਸਿਪਠਨਕਹਿਯੋਕਿਯੋਆਯੋ ਆਪੁਜੁਤਿ
ਯਨਜੁਗਿਗਈਗੀਨਤਹਿਸੰਤਗਿਐਸੋਚਰਿਤਬ

ਨਾਇਕੋਬਕੋਦਯੋਨਿਕਾਸਿ ਅਤਿਚਿਤਕੋਪਬ
ਛਾਇਕੋਤਪਤਤੰਬੁਕਸਿਨੈਨਾਥਿਕਟਬਕੁਕਯ

ਅਪਨੋਕਹੈਬਨਿਕਸੋਚੈਨ
ਜਕੋਲੇਨਖੈਯੋਤਕੋਛਿਰਿਕਬਹੁੰਨਜੈਯੋਜਕੋਲੇ

ਨਖੈਯੋਤਕੋਅਗੇਤੋਕੋਗ੍ਰਿਹਯੋਜਕੋਲੇਨਖੈਯੋਤ
ਕੋਰਗਕਬਹੁੰਨਦੈਯੋਸਾਚੀਮੁਨਿਲੈਯੋਤਸੋਸਚ

ਤੋਕੋਲੁਭਯੋਚੰਗਨਕਮੈਯੋਆਪੁਦੈਵਸੋਭੀਬੰਦਿ
ਖੈਯੋਭੁਤਨੰਬਨੈਯੋਕਛੁਲੈਬੋਕੋਨੁਗ੍ਰਿਹਯੋਸਨ

ਚਛੈਯੈ ਬੁਧਿਭਖੈ ਸੋਭੀ ਮਾਨਿ ਲੇਯੈ ਚਕਰੀ ਕਮੈਯੈ
 ਨਥਮੋ ਗੀਬਤ ਬੁਝਿਯੈ ਬਨਿਯੈ ਜੁ
 ਤੀਖਾਇ ਕੈ ਸੀਖਲਈ ਮਨਮਾਂਹਿ ਕਿਹਿ ਸਿਖਾਨੀਓ
 ਯਹਿ ਗੁਰਮੰਤਰ ਪਛਾਨਿਯੋ ਨਾਂਹਿ

ਚੋਰਏਕ
 ਚਤੁਰੇਤ੍ਰਕੋਨਾਂ ਵਾਜਾਤ ਸੇਖਜਾ ਰੇਹੋ ਬਸੈਕਾ
 ਲਪੀਗਾਵ ^{ਸੋਭੀ ਮ} ਚੋਰਬਾਗਿਹ ਬਸਤ
 ਬਨਾਯੋ ਆਪਨ ਕੋਉ ਮਾਵਕ ਹਯੋ ਮੈਯੋ ਜਗ
 ਤਿਤੋ ਮਨਸਬ ਲਯੋ ਪਲਵਲ ਰੇ ਸਪਗਨ
 ਭਯੋ ਤਕੇਕਛੁਉ ਪਚਾਹੋ ਕੀਜੈ ਹੁੰਦੈ
 ਬਿਚਗਾਤ ਚਲਨ ਕੋ ਸਾਜਸਭ ਲੀਜੈ ਮੇਲੇ
 ਸੁਧਰ ਸੋਕੁ ਪੈਯਾ ਤਿਨੇ ਚਟਵਾਏ
 ਕਹਿਯੋ ਤੈ ਯਸਾਜੁ ਕਹਿਦੀਜੋ ਆਬਹੋ ਕਰੁਪ
 ਯਾਲੀਜੈ ਹੋਕਰੁ ਪੈਯਾ ਨੁਖਾਹੋ ਕੈਲੀ
 ਜੈ ਮੁਹਰਬਦਾਇ ਭਰਬਰਾਹੀ ਕੋਧਨੋ ਖਰਚਨ
 ਤੇਇ ਬਨਾਇ ਜੋਤਿਨ ਕਹੀ ਸੁਖਨਿ
 ਕਨਮਾਨੀ ਕਛੁ ਮੰਕਚਿਤ ਬੀਚਨ ਅਨੀ ਮੁਹ
 ਹੈ ਅਧਿਕ ਮਾਨਿ ਕਹਿਦੀ ਤਸਕਰ ਭਗਿਉ ਖਰਖ
 ਹਿਲਈ ਔਖਜੋਨੇ ਸਾਹੁਕਾ ਸਭਹੀ

ਸਕਲ ਗਾਵ ਕੇ ਬਾਨਿਕੁ ਭਾਏ॥

ਲਾਯੋਮੰਗਇ। ਜਾਇਜਤਨਾਬਾਦਮੈਦੈਧਨੁਪੁੰ
 ਚਾਇ॥ ੭॥ **ਚੌਪਈ** ਬਨਿਯਨਕੇਬੈਠੇਸੋਗਯੋ। ਸਭ
 ਧੀਪਨੁਇਕਠਕੈਲਯੋ। ਸਾਥਿਨਤਿਨਕੁਝੁਬੈਠਯੋ
 ॥ ਸੋਯੋਖਾਨਨਜਾਤਜਗਯੋ॥ ੮॥ **ਦੋਹਰਾ** ਕੋਹਿਝੁਰੇਪਾ
 ਛਲੇਭਾਜਿਗਏਤਤਕਾਲਾ। ਸਭਰੂਪਯਨਹਿਲੈਗਾ
 ਏਬਨਿਯਭਏਬਿਹਟਾ॥ ੯॥ **ਦੋਹਰਾ** ਤੇਸ੍ਰੀਚਲੇਝੁ
 ॥ ਘੋਰੇਰੁਖਦੀਰੇਝੁਝੁਕਾਮੰਚਾਰੇਤਿਹਤਝੁ
 ਚਾਝੁਸਾਝੁ। ਸਮਸਤਸੁਭਾਮੰਚਾ॥ ੧੦॥ ੧੨੫
 ਅਨਯੋ॥ **ਦੋਹਰਾ** ਮੁਗਲਾਏਕਗਜਨੀਰ
 ਹੈਬਖਤਿਯਾਗਤਿਹੰਨਾਮਾ। ਬਡੇਸਰਨਤਕੇਬਨੇਬ
 ਹੁੰਤਗਾਂਠਿਮੈਦਾਮਾ॥ ੧१॥ ਤਕੇਘਗਇਕਹੈਹੁੰਤਕੇਚੋ
 ਗਨਿਹਗਿਆਕੋਕਿਯੋਹੁੰਚੋਗਿਯੋਕਛੂਚਗਿਤਸੁਧਾਧਿ
 ॥ ੧੨॥ **ਅਨਿਚਕਰੀਕੀਕਰੀਤਕੇਧਮਤਲਾਸਾਮੁਗ**
ਲਾਮਹੀਨਕੈਤੁਰੁਚਕਰੀਨੋਤਸਾ ॥ ੧੩॥ **ਚੌਪਈ**
 ਮਹਿਯਾਨਾਅਪਨੋਕਰਵਯੋ। ਕਗਜਾਈਕੋਨੁਮੁਸੁਨਾ
 ਯੋ। ਤਕੇਸੇਵਕੈਬਹੁਕਹਿਯੋ। ਬਖਤਿਯਾਕੋਧਨੁਹੈ
 ਹਰਿਯੋ॥ ੧੪॥ **ਦੋਹਰਾ** ਰਿਨਕੋਧਨਹੈਹਰਿਯੋਕਿਯੋਕਰ
 ਜਾਈਕਤਲਾਇ। ਸਕਲੇਲੋਗਰੇਝੁਹੈਰੈਨਈਲਾਖਿ
 ਪਾਇ॥ ੧੫॥ **ਦੋਹਰਾ** ਪਛੇਮੁਗਲਾਪੀਟਤੋਆਯੋਕਰ
 ਜਾਈਧਨੁਤੁਰਾਚੁਰਯੋ। ਜਾਇਹੰਬੈਨਨਕੋਸੁਨਿਪਾਵੈ
 ॥ ੧੬॥ **ਤਹੀਕੋਝੁਠੇਝੁਦੈ** ॥ ੧੭॥ ਜਤੋਰਬਕਗਜਲੈਖਾ

ਯੋਕਰਭਯੋਤਿਨਤੁਰਚੁਗਯੋ॥ਕਿਯੋਤੈਰਥ
 ਉਧੋਲਯੋਕਰਭਯੋਜੋਲੈਗਯੋ॥੬॥ਦੋਹਾ
 ॥ਵਹੀਕੋਛੁਰਕਿਯੋਭੇਰਨਪਾਵੈਕੋਇਾਵਹਿ
 ਨਧਨਹੈਰਿਗਯੋਰਮਕਰੈਸੋਤੋਇ॥੮॥੧॥ਇ
 ਸ੍ਰੀਚਾਰਪੁਤ੍ਰਾਨੇਪਦਪਦਾਰੇਭੋਮੰਤ੍ਰੇਤਪਸ
 ਵਾਰੇਚਰਨਵੈਦਰੀਤਮਪਤਮਸਤੁਰ
 ਮਸਤੁ॥੭੪॥੧੨੬੪ਅਛਾਹੀ॥੨੩
 ਗਾਧੁਨਿਮੰਤ੍ਰੀਐਸੇਕਹਿਯੋਸੁਨਿਯੋਕਥਾਨਿਪਲਾ
 ਤੇਯੋਚਰਚਿਤ੍ਰਇਕਕਿਯੋਸੁਕਹੈਉਤਲ
 ॥੧॥ਜਬਤਸਕਰਪਨਤੁਰਚੁਗਯੋਪੁਨਿਤਕੋਚਿ
 ਤਮੈਯੋਯੋਅਤਿਭੁਤਏਕਚਰਿਤ੍ਰਬਨੈਯੋ॥੩॥
 ਯਸ੍ਰੰਗਾਤੇਗ੍ਰਿਪੈਯੋ੨੨੨੨ਧਾਮਜਵਈ
 ਆਪਨੇਗਯੋਨਾਮਥਨਾਇ॥ਬਿਧਵਤਿਯਕੇ
 ਧਾਮੈਡੇਰਕੀਨੋਜਾਇ॥੩॥ਦੋਹਾ॥ਵਕੋਤ੍ਰੈਅ
 ਨੰਦਿਤਭਯੋਮੇਧੰਮਪੁਤਬਿਧਿਰਯੋਧਾਮਜ
 ਵਈਨਾਮੁਜਤਯੋਅਦਰਕੈਭੋਜਨਹਿਖਵਯੋ
 ॥ਐਸੀਭਾਤਿਬਰਿਸਜਬਥੀਤੀ॥ਵਹਤਿਯਤੁਪ
 ਤੋਭਈਨਿਚੀਤੀ॥ਵਹਤਿਧੰਧਰਕੇਕਾਮੁਚਲਾਵੈ
 ॥ਬਿਧਵਬਧੁਖੇਰਨਹਿਪਾਵੈ॥੪॥੨੨੨੨ਕੋਤਿਕ
 ਰਿਨਤਹੰਗਯੋਤਕੀਸੁਤਾਚੁਗਾਇ॥੩॥ਯੋਵਤ
 ਕੁਟਵਕੇਤਟਚਟੁਕੀਜਾਇ॥੬॥ਦੋਹਾ॥ਧਾਮ

ਜਵਈ ਤੁਹਿਤ ਹਮੀ ਦੇਖਹੁ ਦੇਵ ਕਹਾਇਹੁ ਕਹੀ ਸੁਖੀ
 ਦੇਰ ਗਯੋ ਨਹਿ ਆਯੋ ਮੈ ਤਿਨ ਕੋ ਕਛੁ ਸੋਧ ਨ ਪਾਯੋ ॥੧॥
 ਕਾਜੀ ਕੋਟ ਵਸਤ ਬਸੁ ਨਿਯੋ ਤੁਹਿ ਬਿਹਸਿ ਕੈ ਮਾਥਾ ਧੁ
 ਨਿਯੋ ਜਾ ਕੋ ਸੁਤਾ ਦੁਨੁ ਤੈ ਰਯੋ ਕਹੁ ਭਯੋ ਜੋ ਗਿਹ ਲੈ ਗ
 ਯੋ ॥੧॥ ਸਭ ਹਿਨ ਤਿਹੁ ਛੁਕੀ ਕਹੀ ਮਾ ਨਿਯੋ ਭੇਰ ਅਭੇਰ
 ਕਛੁ ਹਿਰੈ ਨ ਜਾ ਨਿਯੋ ਲੁਟਿ ਰਹੁ ਤ ਕੋ ਸਭ ਲਯੋ ਤ
 ਬਹਿ ਰੈ ਸਨਿ ਕਹੈ ਰਯੋ ॥੧॥ ਚੰਦ ਪ੍ਰਗੀਤ ਰਹੁ ਤੇ ਚੰਦ ਸੈ
 ਨ ਇਕਾ ਵਾ ਬਲਾ ਗੁਨ ਬੀਜ ਮੈ ਜਨੁ ਕਰਿ ਰਸੇ ਸੁਰ
 ਕੇ ਭਾਵਾ ॥੧॥ ਭਗਵਤੀ ਤ ਕੀਤਿ ਯਾ ਜ ਕੋ ਰੁਪ ਅਪਯਾ
 ਗਤਿ ਗਤਿ ਨ ਥਪ ਛਾਨਿ ਤਿਹੁ ਛੁਕਿ ਛੁਕਿ ਕਰਹਿ ਜੁਹਾ
 ॥੨॥ ਏਕ ਪੁਰਖ ਸੁੰਦਰ ਰਹੁ ਤੇ ਗਨੀ ਲਯੋ ਬੁਲਾਇ ਭੇਸਿ
 ਅਧਿਕਤ ਸੈ ਕਿਯੋ ਹਿਰੈ ਰਖਉ ਪਜਾਇ ॥੩॥ ਚੰਦ ਸੈ
 ਕੇਲ ਕਰਤਾ ਜਾ ਜੁ ਅਯੋ ਗਨੀ ਹਿਰੈ ਅਧਿਕ ਦੁਖ
 ਪਾਯੋ ਯੋ ਕੋ ਰਖਾ ਕਹੈ ਕਾਕਿ ਹੋ ਯਾ ਕੋ ਹਨੇ ਬਹੁ ਹਿਰੈ
 ਮਹਿਰੈ ॥੪॥ ਭਾਗ ਯਾਦ ਤ ਬੈਜ ਗਯੋ ਕਥਾ ਉਚਰੀ ॥
 ਗਨੀ ਕਰਹੁ ਨ ਚਿੰਤ ਹਮੀ ਯਾਤਰ ਬੁਝਾ ਕਾਇ ਮਹਿਰੀ
 ਜਾ ਯਾ ਕੀ ਗਰੀਭੰਡ ਕਰਿ ਲੀਜੈ ॥੫॥ ਤਬ ਗਨੀ ਸੋਝਿ ਕਾ
 ਮਕ ਮਾਯੋ ਕਾਇਤਾ ਹਿਤ ਰਹੁ ਜਾ ਖੁਲਾਯੋ ਲੈ ਖੋਪਰ

ਤਿਨਸਿਰਪਰਧਿਯੋ॥ ਸ੍ਰਸਲੇਤਕਾਂਛੇਕੋਕਿਯੋ॥
 ੨੨੪॥ ਧਰਿਖਪਰਸਿਰਪਰਨਰੀਤਿਯੋਨਿਪਤਿਤ
 ਹੋਸੇਇ॥ ਦਿਨਲੋਗਨਦੇਖਤਗਯੋਭੇਦਨਜਾਨਤਕੇ
 ਇ॥ ੨੨੫॥ ਤਬਰਾਨੀਐਸੇਕਹਿਯੋਸੁਨਿਯੋਬਚਨਸਿਸ
 ਲਾਭਪਤਜਤਤਗਯੋਜੋਸੋਮਹਿਮਿਲੇਰਗਲ
 ੨੨੬॥ ਬਚਨਸੁਨਤਗਯੋਤਬੈਪਠਏਮਨੁਖਅਨੇਕ
 ॥ ਜਾਤਬਯੋਤਗਯੋਕੋਪੁੰਚਤਭਯੋਨਏਕ॥ ੨੨੭॥
 ਪਈ॥ ਤਬਰਾਨੀਯੋਬਚਨਉਚਗੋਸੁਨਹੁਨਾਬਬ
 ਤਭਗਹਮਗੋ॥ ਬੁਝਿਕੋਉਜਾਕੇਹਿਤਮਗੋਮੋਗਮੁੰਡ
 ਅਪਜਸਬਹੁਪਯੋ॥ ੨੨੮॥ ਰਾਨੀਹਿਤਹਿਰਵਨ
 ਕੇਮਨੁਖਬੁਰਯੋਏਕਾਯਤਅਪਜਸਨਕਬਹੁਮਿ
 ਏਭਾਖਹਿਲੋਗਅਨੇਕ॥ ੨੨੯॥ ਚੰਪਈ॥ ਅਪਹਿਦੈਤ
 ਗਯੋਜਤਗਯੋ॥ ਅਪਹਿਅਇਨਿਪਹਿਸਿਸਵਯੋ
 ॥ ਅਪਹਿਹਿਮਿਨੁਭਨਲੀਨਾ॥ ਤਿਖਾਚਰਿਤਕਿਨ
 ਹੁੰਨਹਿਚੀਨਾ॥ ੨੩੦॥ ॥ ਇਤਿਸ੍ਰੀਚਰਿਤਪਦਮਾਵਤ
 ਯਾਚਰਿਤਮੰਤ੍ਰੀਭਾਸ਼ਣਾਦਿਤਭਗਵੰਤਚਰਿਤ
 ਮਾਪਤਮਸਤੁਭਸਸਤਾ ॥ ੨੩੧॥ ੨੩੨॥ ॥ ਅਸ
 ॥
 ੨੩੩॥ ਇਕਤਖਾਨਉਜੈਨਮੈਥਭਿ
 ਚਗਨਤਿਹਨਗਿ॥ ਤਸੋਕਹਿਯੋਚਰਿਤਤਿਨਸੋਤੁਭਿ
 ਤੋਸੁਧਗਿ॥ ੨੩੪॥ ਚੰਪਈ॥ ਸੁਮਤਿਭਾਢਿਯਹਿਤਬੈਓ
 ਚੰਗੋਸੁਨਗੀਗੋਤਿਬਚਨਹਮਗੋਹਿਅਬਹੀਪਰੇਸ

ਸਿਧੈਯੋਗਾਖਾਟਿਕਮਾਇਤੁਪੈਪਨਲਿਖੈਯੋ ਯੋਕਰਿ
 ਕੈਪਰੇਸਸਿਧੈਯੋਗਾਖਾਟਤਰੇਛਾਪਹਿਯੋਬਿਚਰੇਗਾ॥
 ਤਬਬਾਢਿਨੈਇਕਜਾਗੁਲਾਯੋਕਾਮਕੇਲਤਿਹੰਸਾ
 ਥਕਮਾਯੋ ਕਾਮਕੇਲਤਸੋਡਿਯਮਾਨਿਯੋਗਾਖਾਟ
 ਤਰੇਨਿਜਪਤਿਹਿਪਛਾਨਿਯੋਸਭਅੰਗਨਬਿਹਬਲ
 ਤ੍ਰੈਗਈ॥ਚਿਤਕੇਬੈਦੁਖਤਅਤਿਭਈ ਤਬ
 ਤਸੋਡਿਯਬਚਨਉਚਗੇਮੁਹਿਕਕਰਤਰਈਕੇਮੇਗੇ॥
 ਪ੍ਰਾਨਨਾਥਮੈਰੋਘਰਨੀ॥ਹੋਜਿਹੰਬਸਤਬਹੰਕੀਛੰਪੀ
 ਨਿਤਿਅਸੁਅੰਅੰਖਿਨਤੋਹੋਮਲੀਨੇ
 ਭੇਸਾਧੋਲਗੇਬਿਯੋਨੀਪ੍ਰਾਨਨਾਥਪਰੇਸ ਲ
 ਗਤਬੀਗਿਯਾਬਾਨਸੀਬਿਖਸੇਲਗਤਅਨਾਜਾਪ੍ਰਾ
 ਨਾਥਪਰੇਸਗੈਤਾਬਿਨਕਛੁਨਸਾਜ ਬਾਢੀਐ
 ਸੇਬਚਨਸੁਨਿਮਨਮੈਤਯੋਖੁਸਾਲਾ॥ਜਾਗਸਹਿਤ
 ਡਿਯਾਖਦਯੈਨਾਚਿਉਠਿਯੋਤਤਕਾਲ

ਥ

ਨਿਕਏਕਬਾਨਸੀਬਿਸਨਰਤਤਹੰਨਾਮਾਬਿਸੁਮ
 ਤੀਤਕੀਡਿਯਾਧਨਾਕੇਬਹੁਧੰਮ ॥ ਥ
 ਨਿਯੋਹੇਤਬਨਜਕੇਗਯੋ॥ਮੈਨਦੁਖਾਡਿਯਕੇਅਤਿ
 ਰਯੋ॥ਤਿਹੰਡਿਯਪੈਤੋਗਹਿਯੋਨਾਜਈ॥ਕੇਲਿਕਿਯੋਇਕ

ਪੁਰਖਬੁਲਾਈ ॥ ਕੇਲਕਮ ॥ ਇਗਰਭਗਿਗਯੋ ॥ ਕੀ
 ਨੇਜਤਨਦੁਰੰਤਿਭਯੋ ॥ ਨਵਮਾਸਨਪਾਥੇ ॥ ਸੁਤਜਯੋ
 ॥ ਤਵਨੰਦਿਰਿਵਸਿਥਨਿਕਘਰਅਯੋ ॥ ਬਨਿਕ
 ਕਪਕਥਿਬਚਨਸੁਨਏ ॥ ਕਛੁਤਿਖਤੈ ॥ ਬਿਥਿਚਰਕਮ
 ਏ ॥ ਭੋਗਕਥਿਨਪੁਤਨੰਦੇਈ ॥ ਬਲਬਿਪਜਾਨਤਸਥ
 ਕੇਈ ॥ ਸੁਨਹੁਸਹੁਮੈਕਥਾਸੁਨਏ ॥ ਤੁਮਹੋਚਿਤਕੋਭ
 ਗੁਮਿਦਏ ॥ ਇਕਜੋਗੀਤੁਮਹੋਗਿਯਮਯੋ ॥ ਤਿਧਪ੍ਰਸ
 ਦਿਤੋਗਿਹਸੁਤਪਯੋ ॥ ਮੁਜਨਥਜੋਗੀਤੁ
 ਸੇਅਯੋਇਧੰਮਾ ॥ ਇਸਦਿਭੋਗਮੋਸੋਕਿਯੋਸੁਤਦੀ
 ਨੰਗਿਯਮ ॥ ਬਨਿਕਬਚਨਸੁਨਿਚੁਪਗਹਿਯੋਮਨ
 ਮੈਭਯੋਪ੍ਰਸੰਨਿਯਾ ॥ ਇਸਦਿਭੋਗਜਿਨਿਸੁਤਦਿਯੋਧ
 ਨੰਤਲਸੋਧਨਿਯ ॥

॥ ਬਿੰਦੁਬਨਗਿਹਨੰਦਕੇਕਨ
 ਲਯੋ ॥ ਵਤਗਾਤੀਨਲੋਕਜਾਕੋ ॥ ਸਦਾਨਿਤਿਉਠਿਕ
 ਰਤਜੁਯ ॥ ਸਭਗੋਪੀਤਕੇਗੁਨਗਵਹਿ ॥
 ਨਿਤਿਯਕ੍ਰਿਸਨਕੰਸੀਸਫੁਕਵੰਹਿ ॥ ਮਨਮੋਹਿਬਯੋ
 ਯੋਪ੍ਰੇਮਅਤਿਤਗੀ ॥ ਤਨਮਨਦੇਤਾਪਨੰਦਗੀ
 ਰਧਾਨਮੋਗੋਪਿਏਕਰਯੋ ॥ ਕ੍ਰਿਸਨਕ੍ਰਿਸਨਮੁਖਤੋਨਿਤਿ
 ਕਯੋ ॥ ਜਗਨਾਇਕਸੰਪ੍ਰੇਮਲਗਯੋ ॥ ਸੁਤਸਿਧਨਕੀਤ

ਸਾਸਭਜੇਨਿਨਮੈਗਵਿਗਹਿਯੋਉਚਨੀਚਕੇਭੇਸ
 ੨੫੦॥ ਸਰਬਾਧਿਆਪੀਸ੍ਰੀਪਤਿਜਨਗੁਸਭਹੀਕੇ
 ਪੋਖਿਕਕਰਿਮਾਨਗੁਸਰਬਦਯਾਲਾਮੇਘਜਿਮਿਛ
 ਰਈ॥ ਸਭਕਾਹੁਪਗਕਿਰਪਾਕਰਈ॥ ੨੫੧॥
 ਹੁਕੰਪੋਖਈਸਭਕਾਹੁਕੰਦੇਇਜਿਤਤੋਮੁਖਏ॥
 ਮੰਗਮੀਚਕਹਏਇ ੨੫੨॥ ਏਕਨਸੇਖੈਏਕਨਭਗੈ॥
 ਏਕਨਮਹੈਏਕਉਬਗੈਏਕਨਘਟਵੈਏਕਨਬਛ
 ਵੈ॥ ਟੀਨਰਯਾਲਾਯੋਚਰਿਤਰਿਖਵੈ॥ ੨੫੩॥ ਗੁਪੇਖਾ
 ਕੇਕਛੁਨਾਹੀ॥ ਭੇਖਅਭੇਖਸਭਕੇਘਟਮਾਹੀ॥ ਜਾਪ
 ਗ੍ਰਿਪਾਚਛਕਰਿਹੈ॥ ਤਕੀਕੋਨਛਹੁਕੋਛੈ॥ ੨੫੪॥
 ਭੁਜੰਗਅਕਾਸਬਨਯੋਰੇਵਅਰੇਵਥਾਪਿਥਾਦੀ
 ਚਯੋਭੂਮਿਥਾਪਿਚਤਤੁਪ੍ਰਕਾਸਾ॥ ਆਪਹਿਰੇਖਤ
 ਥੈਠਤਮਾਸਾ॥ ੨੫੫॥ ਜੀਵਜੰਤਸਭਥਾਪਿਕੈਪੰਥ
 ਬਨਏਰੇਇ॥ ਫਗਰਿਪਚਏਆਪਮਹਿਮੋਹਿਨੀ
 ਨੈਕਇ ੨੫੬॥ ਯਹਸਭਭੇਰਸਾਧੁਕਉਜਨੈ॥ ਸ
 ਤਿਨਮੁਕੇਤਤੁਪਛਨੈ॥ ਜੋਸਾਧਕਯਕੋਲਾਖਿਪਵੈ॥
 ਜਨਨੀਜਠਰਬਹੁਗਿਨਹਿਅਵੈ॥ ੨੫੭॥ ਜਥਜੇ
 ਗੀਅੈਸੇਕਹਿਯੋਤਬਰਜੈਮੁਸਕਾਇ॥ ਤਤੁਬ੍ਰਹਮਕੇ
 ਥਾਰਿਕਉਚਰਤਭਯੋਬਨਾਇ॥ ੨੫੮॥ ਜੋਗੀਰਿ
 ਤਕਿਜੋਗੀਜਿਅਗੈ॥ ਜੋਗੀਰੇਹਕਿਜੋਗੀਹਿਅਗੈ॥ ਸੋਜੋ
 ਗੀਜੋਜੋਗਪਛਨੈ॥ ਸਤਿਨਾਮਬਿਨੁਅਵਰੁਨਾਨੈ॥ ੨੫੯॥

2666

ਤਿੰਨ ਰਿਖਾਯੇ ਜਗਤ ਕੋ ਜੋਗੁ ਨ ਉਪਜਿਯੋ
 ਜੀਆ ਯਾਹੁਗ ਕੇ ਸੁਖ ਤੋਂ ਗਯੋ ਜਨਮ ਬਿਥਗੇ ਕੀ
 ਯਾ ॥ ਤਬ ਜੋਗੀ ਹੋ ਸਿ ਬਚਨ ਉਚੋਗੇ ॥ ਸੁਨਹੁ ਹਵ
 ਜੁਗਿਆਨ ਹਮਗੇ ॥ ਸੋ ਜੋਗੀ ਜੋ ਜੋਗ ਪਛਾਨੈ ॥ ਸਤਿਨਾਮੁ
 ਚਿਨ੍ਹ ਅਵਗੁਨ ਜਾਨੈ ॥ ੧੫ ॥ ਰਹਗ ॥ ਜਬ ਚਹਤ ਹੈ ਆ
 ਤਮਾਇਕ ਤੇਭਯੋ ਅਨੇਕਾ ॥ ਅਨਿਕ ਭੰਤਿ ਪਸਰਤ
 ਜਗਤ ਬਹੁ ਹਿਏ ਕੋਕੇ ਏਕ ॥ ੧੬ ॥ ਯਹ ਨਹ ਮਰੈ ਨ ਕਹੁ
 ਮਗੈ ॥ ਭੁਲਾਏ ਕਭਗ ਮੁਖੀ ਚਗੈ ॥ ਘਟ ਘਟ ਚਿਆ
 ਪਕ ਅੰਤ ਜਾਮੀ ॥ ਸਭ ਹੀ ਮਹਿ ਗਵਿਹਰਿ ਯੋ ਸੁਮੀ
 ॥ ੧੭ ॥ ਰਹਗ ॥ ਯੋਗ ਯੋਗ ਕਹੁ ਭਯੋ ਕਹੁ ਹਥੀ ॥ ਤੈ ਕੈ ਗਯੋ
 ਕਹੁ ਪੰਛੀ ਰੂਪ ਯੋ ਕਹੁ ਫਲ ਫੁਲ ਹਰਿ ਯੋ ॥ ਪਾ
 ਵ ਕਹੁ ਰਹਿ ਯੋ ਕਹੁ ਪੈਰ ਰੂਪ ਕਹਿ ਯੋ ਕਹੁ ਚੀਤ ॥ ਤੈ ਕੈ
 ਗਹਿ ਯੋ ਕਹੁ ਪਾਨੀ ॥ ਤੈ ਕੈ ਬਹਿ ਯੋ ॥ ਅੰਬਰ ਉਤਰੇ
 ਰਵਨਾ ਰਿਕਸੰਘਰੇ ਕਹੁ ਬਨ ਮੈ ॥ ਬਿਹਰੇ ਅੰਸੇ ਬੇਰ
 ਨ ਮੈ ਕਹਿ ਯੋ ॥ ਪੁਸ਼ਪੁ ਰੇ ॥ ਆਪੁ ਕਹੁ ਇਸ ਤਿਨ ਕੋ ਰੂ
 ਪ ਪਰਿ ਯੋ ॥ ਮੁਖ ਨ ਭੇਦ ਤਾ ਕੋ ਨੈ ਕਹੁ ਨ ਲਹਿ ਯੋ ॥ ੧੮ ॥
 ਰਹਗ ॥ ਕਵਨ ਮੈ ਕੋ ਕੋ ਕਉ ਮਗੈ ॥ ਭੁਲਾਏ
 ਮੁਖੀ ਚਗੈ ॥ ਯਹ ਨ ਮਸਤ ਮਸਤ ਹੈ
 ਸਮਝਹੁ ਮਨ ਮਾਹੀ ॥ ਬਿਨਾ
 ਬਿਧਿ ਕਉ ਹੋਇ ਗਾਵਨ
 ਕੋਇ ॥ ੧੯ ॥ ਰਹਗ ॥

ਚੋਪਈ

ਤਕੇਕਲਨਿਕਟਨੰਤਿਅਵੈ॥ ਬਿਨਨਾਮਤਕੇਜੋ
 ਹਰਿਐ॥ ਬਨਗਿਰਪੁਰਮੰਦਰਸਭਚਹਿਐ ॥
 ਚਕਿਖਾਕੇਸੇਪਦਬਨੇਗਗਨਭੂਮਿਪੁਨਿਰੇਇ॥
 ਤੁੰਪੁਰਨਮੈਅਇਕੈਸਾਬਿਤਗਯਾਨਕੋਇ ॥
 ਸਤਿਨਾਮੁਜੋਪੁਰਖਪਛਨੈ॥ ਸਤਿਨਾਮਲੈ
 ਬਚਨਪ੍ਰਮਾਨੈ॥ ਸਤਿਨਾਮਮਾਗਲੈਚਲੰਗੀ॥ ਤ
 ਕੇਕਲਨਕਬੰਦੁਦਲੰਗੀ ॥੨੩॥ ਜੇਹੁਸਾ॥ ਐਸੇਬ
 ਚਨਨਸੁਨਤਹੀਗਜਭਯੋਉਦਸਾ॥ ਭੂਮਿਰਬੁਧ
 ਗਜਤੰਚਿਤਮੈਭਯੋਨਿਰਸੁ ॥੨੪॥ ਜਬਰਨੀਐਸੇ
 ਸੁਨਿਯੋਦੁਖਿਤਭੰਮਨਮਾਂਹਿ॥ ਰੇਸਰਬੁਗਿਹਛਰਿ
 ਕੈਜਾਤਲਾਖਿਨਗਨੰ ॥੨੫॥ ਤਬਰਨੀਅਤਿਦੁਖਿ
 ਤੁੰਮੰਡੀਲਯੋਬੁਲਾਇ॥ ਕਿਯੋਨੂੰਨਿਪਗਿਹਰਾਖਿ
 ਕੀਜੋਕਛੁਓਪਾਇ॥੨੬॥ ਜੇਹੁਸਾ॥ ਤਬਮੰਡੀਲਿਮ
 ਬਚਨਉਚੋਗਾਸੁਨੁਰਨੀਤੈਮੰਡੁਮਗਾ॥ ਐਸੇਜ
 ਨਅਜੁਹਮਕਹਿਐ॥ ਨਿਪਗਿਹਰਾਖਿਜੋਗਿਯਾਂਹਿਮਹਿ
 ਰਨੀਜਿਤੋਕੋਸੁਕਯੋਗਾ॥ ਗਜਜੁਤੈਨੈਕਨ
 ਗਾਯਾਜੋਗਿਯਾਕਹੰਧਮਬੁਲੈਯਹਾਲਿਨੁ
 ਭਗਵੈਯੁ ॥੨੭॥ ਤਬਰਨੀਤਿ
 ਚਿਲਯੋਬੁਲਾਇ॥ ਲੇਨਡਰਿਕੁਅ
 ਹਇ ॥੨੮॥ ਜ
 ਫਗਿਯਾਪਟੀਲਾਇ

੨੮

ਤਿਹੋਆਮਰਤੀਬਰਬਚਨਯੋਕਹਿਯੋਸੇਮੈਵਿਕਰ
 ਗਿਜਿਅਮਹਿਗਹਿਯੋ॥੩੧॥ਮੇਰੀਕਹੀਭੁਪਸੇਕਹਿਯ
 ਗੁਤਮਬੈਠੇਗਿਹੀਮੇਰਹਿਯਹੁ॥ਇਨਗਨਿਨਕੋਤ
 ਪੁਨਰੀਜਹੁਗਜਜੇਗੇਵੇਨੇਹੀਕੀਜਹੁ॥੩੨॥ਪੁਨਿਮੇਸੇ
 ਇਕਬਚਨਉਚੇਗੀਜੇਨਿਪਕਹਿਯੋਨਕੇਤਿਹੋਗੀਤਬ
 ਪਛੇਯਹਬਚਨਉਚੇਗਿਯਹੁਗਜਜੁਕੇਤਪਕਹਿਯ
 ਯਹੁ॥੩੩॥ਜੇਤਿਨਕਹੀਸੁਪਛੇਕਹਿਯੋਪੁਮੇਸਕਲ
 ਭਮਕੋਰਹਿਯੋ॥ਅਬਸੁਨਿਲੈਤੈਬਚਨਮਸੀਜਾ
 ਤੇਗਹਿਯੋਬਲਤਿਹੋ॥੩੪॥ਰਹਾਸੁਤਬਲਕਤ
 ਗੀਤਿਯੋਤੈਤਿਅਗਤਸਭਸਜਾਸਭਬਿਧਿਕਿਯੋ
 ਕਸੁਤਗਿਹਕਿਯੋਕਹਿਗਹਿਯੋ॥੩੫॥ਪੁਤਪਯੋਲੇਟ
 ਤਧਗਨਿਤਿਯਪਗੀਬਿਲਲਾਇ॥ਬੰਧੁਭਿਤੋਰਨ
 ਕੈਰੋਜਬੀਸਤੋਜਾਇ॥੩੬॥ਜੇਯੋਚੇਲੇਸਭੈਅਨੰ
 ਰਿਤਭਯੋਦੁਬਲਹੁਤੇਪੁਸ੍ਰੋਗਯੋਨਥਨਿਪਹਿ
 ਜੇਗੀਕਹਿਯੋਯੋ॥੩੭॥ਦੁਸ੍ਰੋਕੇਟੁਕਮੇਸੇ॥੩੮॥ਨਿਪ
 ਕਹਿਜੇਗੀਭੇਸਦੈਅਬਯੋਲਿਯੋਨਥਾਯੋਮੁਖਜਾਨੈ
 ਨਹੀਕਹਭਈਤਿਹਸਥ॥੩੯॥ਸੁਤਬਲਕਤਗੁਨੀ
 ਤਿਯਕਿਯੋਨਿਪਛੇਤਮੇਗੀਚੇਗੀਸਭੈਰਨਕੈਰ
 ਯਨਉਪਜਤੋਤਿ॥੪੦॥ਸੁਨੁਗਨੀਤਿਸੇਕੋਭੁਯਮ
 ਗਿਨਕੋਭੇਰਾਜੁਕਭੁਸਸਤਸਿਮਿਤਕਹਤਅੰਭੁ
 ਚਰਤਥੇਰਾ॥੪੧॥ਦੈ॥੪੨॥ਸੁਤਹਿਤਕੈਮਤਦੁਲ

ਗਵੈ। ਕਾਲਮੁੰਡਪਰੰਤਬਜਵੈ। ਵਹੁਨਿਤਲ
 ਥੈਪੁਤਬਛਾਵਤ। ਲਹੈਨਮੁਕਕਾਲਨਿਜਿਕਾ
 ਵਤ। ੪੦। ਜੋਹਰਾ। ਕੋਮਤਾਬਨਿਤਾਸੁਤਾਪੰਚਤਤੁ
 ਕੀਰੇਗ। ਰਿਵਸਚ। ਰਿਕੋਪੇਖੋਨੇਅੰਤਖੋਕੀਖੋ
 ੪੧। ਜੋਹਰਾ। ਪ੍ਰਾਨੀਜਨਮਿਪ੍ਰਥਮਜਬਅਵੈ। ਬਾ
 ਲਾਪਨਮੈਜਨਮੁਗਵਵੈ। ਤਰੁਨਪਨਾਬਿਖਿਅਨਕੈ
 ਕੀਨੇ। ਕਬਹੂੰਨਬ੍ਰਹਮਤਤੁਕੋਚੀਨੇ ੪੨। ਜੋਹਰਾ
 ਬਿਗਭਏਤਨਕੰਪਈਨਮੁਨਜਾਯੋਜਾਇ। ਬਿ
 ਨਭਜਨਭਗਵਨਕੇਪਾਪਗਿਯਤਤਨਅਇ ੪੩
 ਮਿਰਤਲੋਕਮੈਅਇਕੈਬਾਲਬਿਧੋਕੋਉਹੋਇ।
 ਉਚਨੀਚਰਾਜਪ੍ਰਜਾਜਿਯਤਨਹਰਸੀਕੋਇ ੪੪।
 ਹਨੀਅਸੇਬਚਨਸੁਨਿਭੁਮਿਪਰੀਮੁਕਛਾਇ। ਪੋਸਤਿ
 ਯਾਕੀਨੀਰਜਿਯੋਸੋਇਨਸੋਯੋਜਾਇ ੪੫। ਜੋਉਪਾ
 ਜਿਯੋਸੋਬਿਨਸਿਯੋਜਗਹਿਬੇਰਿਨਚਰੀ। ਸਤਿਕ
 ਨਿਤਦਸੀਕਾਰੇਖਹੁਤਤੁਬਿਚਾਰੀ ੪੬। ਜੋਰਪਾ
 ਤਿਪੁਤਨਤੋਹੈਬਿਜੋਪੁਤਨਤੋਪੈਯੋ। ਰਗਬਕਪੁਤ
 ਜਾਇਗਜਸਪੁਤਨਬਹੁਯੋਯੋ। ਪਿਡਪੁਤਹੀਰੇਹਿਪ੍ਰੀ
 ਤਪੁਤੋਉਪਜਾਵਹਿ। ਬਹੁਤਰਿਨਨਕੇਰੰਗਯੋਪੁ
 ਤੈਬਹੁਵਹਿ। ਜੋਪੁਤਨਕੋਛਾਡਿਨਿਪਤਿਤਪਸਿ
 ਕੋਜਾਵੈਪੈਨਰਕਮੇਜਾਇ। ਅਪਿਕਤਨਮੈਦੁਖਪਾਵੈ
 ੪੭। ਨਕੋਹਮੋਪੁਤਨਕੋਹਮੀਕੋਈਨਗੀ। ਨਕੋਹਮੋ

ਪਿਤਨਕੇ ॥ ੭੫ ॥ ਮਹਤਗੀ ॥ ਨਕੇ ॥ ਮਹੀਭੈਨਨਕੇ ॥
 ੭੫ ॥ ਮਹੀਭੈਨਨਕੇ ॥ ਨਕੇ ॥ ਮਹੀਭੈਨਨਕੇ ॥
 ॥ ਬਿਥਾਜਗਤਮੈ ॥ ਆਇਜੋਗਬਿਨੁਜਨਮੁਗਵਯੋ ॥
 ਤਜਿਯੋਗਜਮਰੁਪਾਟਯਹੈ ॥ ਜਿਯੋਗਮੁਹਿਭਯੋ ॥ ੭੬ ॥ ਜ
 ਨਨਿਜਠਗਮਹਿ ॥ ਆਇਪੁਰਖਬਹੁਤੰਦੁਖਪਾਵੰਗਿ ॥ ਮੁ
 ਤਪਮਕੋਪਾਇਕਹਤਹਮਭੋਗਕਮਾਵੰਗਿ ॥ ਖੁਕਤਿ
 ਯਕੋਚਟੈਕਹਤਅਪਗਮਿਤਪਯੋ ॥ ਬਿਥਾਜਗਤ
 ਮੈਜਨਮੁਬਿਨਾਜਗਦੀਸਗਵਯੋ ॥ ੭੭ ॥ ਗਨੀ ॥
 ਗਿਖਯਾਹਿਤੰਭਏਨਿਪਤਿਯਾਹਿ ॥ ਬਿਥਾਸ
 ਰਿਕਸਭਚਤੁਰਹਿ ॥ ਮਹਗੁਰੂ ॥ ਆਇਪੁਰਖਕੇਬਿ
 ਨਕੋਹਜਗਮੈਕੋਆਯੋ ॥ ਪ੍ਰਥਮਐਤਭਵਪਾਇਬਹੁ
 ਰਿਪਮੇਸੁਰਕਾਏ ॥ ੭੮ ॥ ਅਤਿਚਤਰਗਨੀਸੁ
 ਮਤਿਬਾਤੰਕਹੀ ॥ ਅਨੇਕਾਰੰਗੀਕਿਪਥਜਿਯੋਨਿਪਤਿਮ
 ਨਤਭਯੋਨਏਕ ॥ ੭੯ ॥ ਪੁਨਿਗਜੈ
 ਯੋਕਹੀਬਚਨਸੁਨਿਮੈਰੰਗੀ ॥ ਬ੍ਰਹਮਗਿਆਨਕੀਬਾ
 ਤਕਛੁਤੰਨੈਕਨਜਾਨੀ ॥ ਕਹਾਬਪੁਰੀਤਿਯਨੇਜੰਜਸੈ ॥
 ਤਿਕਹਿਯੋ ॥ ਮਹਮੁਤੰਕੋਧੰਮਬਿਹਸਿਅਗੋਤਿਧਰਿ
 ਪੁਨਿਗਜੈ ॥ ਐਸੇਕਹਿਯੋਸੁਨੁਹੋਰਾਜਕ
 ਮਗੀਜੋਜੰਗੀਤਮਸੈਕਹਿਯੋਸੋਮੁਕਿਹੋਸੁਪਾਰਿ ॥
 ਦੁਤਿਯਬਚਨਜੰਗੀਜੋਕਹਿਯੋ ॥ ਸੋਮੈਰਿਦੈ
 ਥੀਚਤਿਯੋ ॥ ਜੋਤਮਕੋਸੁਬਚਨਬਖਾਨਾ ॥ ਤਮ

ਪਾਯੋ

ਜੇਸਾਚੁਜਾਨਿਜਿਅਮਨੈ . ਮੰਦਿਹੇਕਉਜਾਹਿ
 ਸਹਿਅਹੁ। ਬੈਠੇਤਹੰਤਪਸਿਅਕਹਿਅਹੁ। ਤਹੰਤਹੁ
 ਗੁਮੁਤਿਧਰਿਐਹੋ। ਬ੍ਰਹਮਗਿਯਾਨਨਿਪਕੋਸਮੁਝੈ
 ੫੫ ੨੨੨ ਬਾਨੀਤਹੰਅਕਸਕੀਹੈਹੈਤੁਮੈਬਨ
 ਇ। ਤਬਤੁਮਸਤਿਪਛਨਿਯੋ ਜੋਗੋਪੁੰਚਿਯੋਅ
 ਇ ੫੫ ੨੨੨ ਗੀਬਨਮੈਸਰਨਸਵਹਿਯੋ। ਛਤਬੀਚ
 ਰੋਜਨਇਕਧਰਿਯੋ। ਜਕੈਬਿਖੈਮਨੁਛਛਪਿਰਹੈ।
 ਚਹੈਚਿਤਮੈਸੋਕਹੈ ੫੫ ੨੨੨ ਬੈਠੇਤਹੰਨਜਗਿਨਹਿਅਵੈ
 ॥ ਬਾਨੀਨਭਹੀਕੀਲਾਖਿਪਵੈ। ਗੀਤਹੰਪੁਸੁਖੈਠ
 ਯੋ। ਅਮਿਤਰਬੁਦੈਤਹਿਸਿਖਯੋ ੫੫ ੨੨੨ ਏਕਪੁਸੁਖ
 ਚਕਮੁਤੇਨਮਸਿਘਅਨੁਪਾਵਹਿ। ਗਿਯਾਕੀਚੈ
 ਸੋਬਤਕੀਸਕਲਸੂਰਪ ੫੫ ੨੨੨ ਤਸੋਕਹਿਯੋ
 ਨਿਪਹਿਸਮੁਝੈਅਹੁ। ਤੁਮਜੋਗੰਆਪਹਿਠਹੈਅਹੁ।
 ਕਿਯੋਤੁਨਿਪਹਿਸੇਗਿਯਾਵਹੁ। ਸੇਕਛੁਮੰਗਹੁਸੇਈ
 ਪਵਹੁ ੫੫ ੨੨੨ ਜਬਤਸੋਐਸੇਬਚਨਗੀਕ
 ਹਿਯੋਬਲਾਇ। ਚਤੁਰਪੁਸੁਖਅਗੇਤੁਸਕਲਭੇਦ
 ਗਯੋਪਇ ੫੫ ੨੨੨ ਤਬਗੀਗਜਪਹਿਅ
 ਈ। ਲੀਨੇਕਥਾਕੇਰਭਈ। ਇਕਤੁਮਪੋਏਕਹੈਧਰਿਯੋ।
 ਤੁਮੇਸੰਗਤਪਸਿਅਕਹੈ ੫੫ ੨੨੨ ਜਬਗੀਐਸੇਕਹਿ
 ਯੋਤਬਗੀਮੁਸਕਇ। ਜੇਤਸੋਬਤੈਕਗੀਸੋਤੁਯੋ
 ਸੁਨਇ ੫੫ ੨੨੨ ਹੈਬਨਕੋਬਸਿਥੇਤੁਖੋਕ

(੨)

ਹੁਸ੍ਰੀਤੁੰ ਸੰਗ ਕਿਯੋ ਨਿਬਹੈ ਹੈ। ਸੀਤੁ ਸਾਧ ਪੈਰ ਤਨ
ਪੈਸੁ ਇਤੈ ਤਬ ਤੋਂ ਨਹੁੰ ਨਗੈ ਹੈ। ਸਾਲਤ ਮਾਲ ਬਡੇ
ਜਿਹ ਚਿਅ ਲਾਨਿ ਹਲਿ ਤਿਨੈ ਬਹੁ ਪਾਇ ਲਲੈ ਹੈ। ਭੁ
ਸੁਕ ਮਾਹਿਕੀ ਕਰਤ ਸੁਹਾਹਿ ਪੈਰ ਤਿਕੋ ਨਉ ਠੈ ਹੈ।

ਸੀਤ ਸਮੀਸੈ ਤਨ ਪੈਸੁ
ਨਿਨਾਖਤੁ ਮੈ ਅਬ ਛਡਿ ਨ ਜੈ ਹੈ। ਸਾਲਤ ਮਾਲ ਬਡੇ
ਹੋ ਚਿਅ ਲਾਨਿ ਹਲਿ ਤਿਨੈ ਕਛੁ ਨ ਡਰੈ ਹੈ। ਗਜ ਤੋਂ
ਸਜਿ ਸਾਜਤ ਪੈ ਪਨ ਲਾਜ ਪਰੇ ਪ੍ਰਭ ਸੰਗ ਸਿਧੈ ਹੈ। ਬਤ
ਇਹੈ ਦੁਖ ਗਤ ਸੋਧ ਬਨ ਨਾਇਕ ਕੇ ਸੰਗ ਪਾਤਰ ਬੈ ਹੈ।

ਗਜ ਭਲੀ ਬਿਧਿ ਪਾਇ ਨੁਨ ਬ
ਸੰਭਗਿ ਹੁਨਿੰਤਾ। ਸੁਤ ਸੇਵ ਨਿਤ ਕੀਜਿ ਯਹੁ ਬਚਨ
ਧਰਿ ਯਹੁ ਚਿੰਤ। ਗਜ ਤੋਂ ਤਸਿ ਸਾਜ
ਤੋ ਪੈ ਪਨ ਕਾਜ ਨ ਬਾਸੁ ਵਕੀ ਠਕੁਰਾਈ। ਅਸੁ ਪਰਤ ਬ
ਨੇ ਬਨ ਬਾਸੁ ਚਾਹਤੋਂ ਨ ਕਛੁ ਪ੍ਰਭ ਤਈ। ਬਾਲ ਕਬ
ਹਤ ਜੈ ਬਰਨਾਹਿ ਤੋਂ ਅਸਿ ਸਾਹਿ ਠਹਰਾਈ। ਜਾਇ
ਬਸੈ ਬਨ ਮੈ ਸੁਖ ਸੋ ਸੁਨ ਸੁਰ ਮਾਜੁ ਇਹੈ ਮਨ ਭਾਈ।
ਜੇ ਇਸ ਤੀ ਪਤਿ ਛਡਿ ਕੈ ਬਸੇ ਪਾਮ ਕੇ ਮਾਂਹਿ
ਤਿਨ ਕੋ ਅਗੇ ਸੁਗ ਕੇ ਭੀਤ ਪੈ ਠ ਬਿਨਾਹਿ

ਬਾਲ ਕਨ ਬੈਰਾਜ ਇਹੁ ਕੋ ਛੋਰੈ ਅ
ਵਰੁ ਖਨ ਨੇ ਤੋਂ ਕਠਿਨਾਈ। ਸੀਤ ਲੋਹਾ ਪਾਤਲ ਲਾਖੈ ਤਿਸਿ ਪਾਸੈ ਪਤੋਂ ਡਰੈ
ਤਨ ਹਿ ਬਿਨ ਪ੍ਰਾਨਿ ਘਰੇ ਕੈ ਮੰਚ ਲਾ ਮੈ ਗਲੈ ਹੈ। ਜੋ ਨਹੈ

ਸੁਧੈਂ ਮੁਖ ਦੇਖੇ ਪਾਛੇ ਚਲੀ ਜੈਂ ਤੋਂ ਤੋਂ ਬਿਰਹਾ ਗਿਨਕੀ
 ਅਗਿ ਬੀਚ ਬਲਿਓਂ ਕਿੰਨਕਾ ਜਗਾ ਜੁਕੇ ਸਜਾ ਮਰ
 ਰਾਜ ਬਿਨੁ ਨਾਥ ਜੁਤਿ ਹਰੇ ਹਰੇ ਚਲੇ ਚਲਿਓਂ
 ਦੇਸ ਤੋਂ ਜੋ ਕਹਿਓਂ ਸਤ ਪੰਥ ਨਕੇ ਸਮੇਂ ਗਿਨਕੀ
 ਸਵੇਂ ਗੀਲੇ ਸਕੇਂ ਨਕ ਛੁਪਨੇ ਪ੍ਰਭ ਕੀ ਪਨਿਖ ਪਸੈ
 ਤਨ ਵੇਂ ਗੀ ਬਾਲ ਕੇ ਕਹਿਕੇ ਏਕਿ ਓਹ ਸੁਖ ਸਤ ਨੇਕ
 ਰਿਕੇ ਰਾਮ ਸੰਭੋਗੀ ਏਕੇ ਰਾਜ ਨਹੀਂ ਮੁਹਿਕਾ ਜਾ ਬਿਨਾ ਮ
 ਹਰਾਜ ਸਭੈ ਪਰਾਜੋਗੀ ੭੭ ਅੰਗਨੁ ਮੈਂ ਸਜਿਓਂ ਭਗਵੈ
 ਪਟਹਾ ਬਥਿਖੈ ਚਿਖਾ ਗਹਿਲੈ ਚੀਮੁੰਦ ਕਾਨ ਪਰੇ ਅ
 ਪਨੇਤ ਵਮੁਗਤਿ ਭਿਛੰਨਿ ਮੰਗੀ ਅਘੋਂ ਚੀਨਾ ਬਚਲੈ
 ਤੁਮਰੇ ਜਤਨ ਮੁਤਿ ਤੋਂ ਠੇਕ ਬਿਖੈ ਚਲਿ ਜੈਂ ਚੀਪਾ
 ਮਹੇਂ ਨਹਿ ਬਤ ਕਹੈ ਪਟਿਛਰਿ ਸਭੈ ਅਬੋਂ ਗਿਨਕੀ
 ਤੋਂ ੭੭ ਰਾਜਾ ਰਾਜਾ ਰਾਜੀ ਕੇ ਪਨਿਹਰਿ ਮਹੀ ਪਤਿਸੇ
 ਚਥਿ ਚਾਹਿਕਿ ਯੋ ਚਿਤ ਮਾਹੀ ੭੭ ਰਾਜ ਕੇ ਸੁਖ ਸੰਸਾਰਿ
 ਸੁੰਦਰਿ ਤੇ ਹਿਤ ਜੇ ਲਾਗਿ ਮਹਿ ਜਾਹੀ ੭੭ ਸੋਨੀ ਮਿਦੇ ਨਹ
 ਦੇ ਬਨ ਤੋਂ ਨਿਪਣੁ ਰਿਪ ਛੇ ਰਿਭਲੇ ਅਵਗਾਹੀ ੭੭ ਮਤ ਪ
 ਗੀ ਬਿਲ ਲਾਤ ਪਰਾ ਪਰਾ ਨਹਿ ਹਰੀ ਹਰ ਛਾਤ ਨਹੀਂ
 ੭੭ ਰਾਜਾ ਰਾਜਾ ਜਬ ਰਾਨੀ ਨਿਪਲਾਖੀ ਸਤਿ ਜੋ ਗਿਨਿਭ
 ਈ ੭੭ ਛੇ ਰਿਨ ਚਲਿਓਂ ਪੰਮ ਸੰਗੁ ਅਪੁਨੇ ਲਈ ੭੭ ਪਰਿਜੋ
 ਗੋ ਕਭੇ ਸਮਾਤ ਪੰਚਿ ਅਇਯੋ ੭੭ ਭੇਸ ਜੋ ਗਨਿ ਪਯੋਗਿ
 ਸਭਨ ਦੁਖ ਪਾਇਓ ੭੭ ੭੭ ਬਿਰਦੀ ਜਿਯੈ

ਸਕੈਬਨਕੋਕਰੈਪਖਾਨਾਬੇਰਬਿਪਾਨਨਯਾਇਓਜੋ
 ਭਵਕੇਭਗਵਾਨ ਮਾਤਾਜੀਤਾਪੁਤਰ
 ਤਿਥਲਿਜਾਂਉਕਛੁਰਿਨਪਾਲਿਕਰੈਇਨਰੇਸਨਕੋਉ
 ਹਿਕਿਯੋਕਯਿਜਾਨਕਹੈਮੁਖਤੋਅਤਿਹੀਰੁਖਲਾਗਤੋ
 ਮਨਕੋਗਿਯਤੋਤੁਹਿਕਾਫਿਐਤੋਸੁਖਛਾਡਿਕਹਾਕਹਿ
 ਤਉਨਲੇਗਨਕੋਸੁਨੁਸਾਦਸਪੁਤਕਹੈਮੁਖਤੋਤੁਹਿਕੈ
 ਸੇਕੈਰੇਉਬਿਰਾਥਨਕੈ ਗਜਕਰੈਸੁਤਬ
 ਨਨਪਧੋਗੋਮੋਕਹਿਯੋਮੰਤਰੀਚੰਗੋਲੇਗਨਕੋਕਥੈ
 ਅਨੁਸਮਿਯੋਗਾਜੇਜਗਧਰਹੀਮੰਹਿਕਸਿਯੋ

ਸਤਿਨਾਮੁਕਰੈ
 ਯਨਿਬੋਲਿਯੋਨਿਪਥੈਨਾਉਚੀਚੰਗਜਪੁ ੭੧੨
 ਜਜੈਹੈਜਮਕੈਐਨ

ਮਾਤਰੀਬਤਨਮਾਨੀਕਛੁਤਜਿਐਵਤਹੀਗਨਿਵਾ
 ਸਹਿਐਯੋਆਵਤਹੀਰਿਜਲੇਗਥੁਲਾਇਜਿਤੋਧ
 ਨੇਧਧਮੋਸੁਲੁਣਾਯੋਸੰਗਲਏਬਾਨਿਤਾਅਪਨੀਬ
 ਨਿਕੈਜੁਗਿਯਾਬਨਓਗਸਿਧਯੋਤਿਆਗਿਕੈਰੇਸਭਯੋ
 ਅਥਤੋਸਭਜੋਜਗਤੋਸਖਹੈਠਹਰਯੋ ਮੰਤਰੀ
 ਬਤਨਮਾਨੀਕਛੁਤਜਿਐਵਤਹੀਗਨਿਵਾਸਹਿਐਯੋ
 ਆਵਤਹੀਰਿਜਲੇਗਥੁਲਾਇਜਿਤੋਧਨੇਧਧਮੋ
 ਸੁਲੁਣਾਯੋਸੰਗਲਏਬਾਨਿਤਾਅਪਨੀਬਾਨਿਕੈਜੁਗਿ
 ਯਾਬਨਓਗਸਿਧਯੋਤਿਆਗਿਕੈਰੇਸਭਯੋਅਥਤੋਸ
 ਭੋਜੋਜਗਤੋਸਖਹੈਠਹਰਯੋ ਲਾਂਬੀਲਾਂ
 ਬੀਸਾਦਜਾਹਉਚੇਬਟਤਲਤਤਐਸੀਠਰਪਕੋਪ
 ਧੈਐਸੈਕੈਨਯੋਜਾਕੀਪੂਰਾਦੋਖਪ੍ਰਭਾਡਵਕੀਕੀਕੀ

ਲਗੈਨੰਦਨਨਿਹਰਿਬੰਧੈਸੋਭੈਸੋਨੈ॥ ਤਾਨਕੀਕ
 ਹਨੈਕੁਨਭਨਨਿਹਰਿਬੰਧੈਸੁਗਨਕੀਜੋਤਿਤਹੰਚੰਦ੍ਰ
 ਕੀਨਜੋਨਿਐ॥ ਰੇਵਨਨਨਿਹਰਿਬੰਧੈਤੋਕਉਨਥਿਹਰਿ
 ਯੋਜਹੰਪੰਛੀਕੀਨਗੀਖਤਹੰਚੀਦੀਕੋਨਗੋਨੈ
 ਜਬਐਸੇਬਨਮੈਰੋਉਗਏ॥ ਹੇਤਤਵਨ
 ਮਹਲਕੋਭਏ॥ ਤੁਹਤੁਤਹਿਨਿਪਥਚਨਸੁਨਯੋ॥ ੩
 ਪੋਕੋਭਲੋਠਹਮਪਯੋ॥ ੪॥ ਯਮੈਬੈਠ
 ਤਪੀਖਾਕਹਿਐ॥ ਰਾਮਰਾਮਮੁਖਤੋਉਚਹਿਐ॥ ਯਾਘਰ
 ਮੈਰਿਨਕਿਤਕਥਿਤੈਐ॥ ਭਸਮੀਭੁਤਪਾਪਸਭਕੈਐ
 ॥ ੫॥ ਰੇਹਰਾਗੀਜਹਿਬੁਲਾਇਕੋਭੈਰਕਹਿਐਸਮੁ
 ਝਾਇ॥ ਵਧੈਪੁਰਖੁਜੁਗਿਯਾਬਨਿਯੋਨਿਪੰਧਿਮਿਲਤ
 ਭਿਯੋਆਇ॥ ੬॥ ਵੰਦੈ ਨਿਪਕੋਤਿਖੁਕਹਿਐਸ
 ਮੁਝਾਈ॥ ਜੋਗੀਵਧੈਪੁਰੰਚਿਯੋਆਈ॥ ਮਤਬਚਨ
 ਮੋਸੋਤਿਨਕਹਿਯੋ॥ ਮੈਮੈਅਜੁਸਾਚੁਕਹਿਲਹਿਯੋ
 ੭॥ ਰੇਹਰਾ ਉਠਿਗਾਪਾਇਨੁਪਰਿਯੋਤਕਹਿਗੁਰੂ
 ਛਾਨਿ॥ ਬੈਠਿਗੋਸਟਿਰੋਨੈਕਗੋਸੈਕਹਤਬਖਾਨ
 ਨੁਇਨਦੀਸੋਜੋਨਿਪਤਿਬੈਠਹੁਗੋਹਿਯੋ
 ਆਇ॥ ਤਬਤੁਮਸੋਮੈਭਾਖੋਬ੍ਰਹਮਚਾਰਿਸਮੁਝਾ
 ਇ॥ ੮॥ ਐਸੀਜਤਨਨਿਪਤਿਕੋਵਹਿਯੋ॥ ਛਾ
 ਤਬਿਖੈਇਕਨਗੈਠਹਿਯੋ॥ ਸਾਧੁਸਾਧੁਇਹੰਬਚਸੁ
 ਨਿਕਹਿਯਹੁ॥ ਤੀਨਬਾਕਹਿਕੈਚੁਪਹਿਯਹੁ

ਨੁਇਧੋਇਰਾਜਾਜਬਆਯੋਤਬਤਿਨਰਯੋਬਚ
 ਨਸੁਨਯੋਸੁਨੁਨਿਪਜਬਮਈਮੈਲਈਧਰੁੰਜਾ
 ਗਿਆਮੁਹਿਰਈ **੭੨੦** ਤੈਰਾਜਕੋਤੀਰੰਤਜਿਕਿ
 ਯੋਆਯੋਇਠੰਗਮੋਸੋਬਿਥਾਬਖਾਨਿਯੋਸੁਨੁਜੋਗਿ
 ਨੁਸਿਰਮੋਰ **੭੨੦** ਧਰਮਰਾਜਮੁਹਿਬਚਨਉ
 ਚਗੇਸੁਰੰਕਰਤੰਤੀਗਤਿਹਗੇਮੋਰਕਹੀਰਵਸੋਕ
 ਨਿਯੁਗਾਨਤਰਭੁਮਤਨਰਕਮਹਿਰਹਿਯਹੁ **੭੨੦** ਜੈ
 ਸੋਕੋਦਿਜਗਿਤਪੁਕੀਨੀਤੈਸੋਸਾਚਨਿਯਾਇਕਰੀ
 ਨੀਨਿਯਾਇਸਾਸਤ੍ਰਲੋਰਾਜਕਮਵੈ। ਤਕੋਨਿਕਟਕ
 ਲਨਹਿਯਾਵੈ **੭੨੦** ਜੋਨਿਪਨਿਯਾਇਕਰੈਨੀ
 ਬੋਲਤਭੁਠਬਨਸਿਰਾਜਤਿਯਗਤਪਸਿਯਕੋਰਪ
 ਰੈਨਰਕਮਹਿ **੭੨੦** ਜਾਇ **੭੨੦** ਬਿਧਮਤਅਰੁਤਤ
 ਕੀਸੇਵਕਰਿਯੋਨਿਤਾਤਿਯਾਗਿਨਬਨਕੋਜਾਇਯੋਯ
 ਰੋਪਗਮਸੁਨੁਮਿਤ **੭੨੦** ਜੋਤੋਜੋਗੀਵੈਰੰਤਪਠੈਰਯੋਧੁ
 ਮਗਿ। ਤਈਰੰਬੋਲੈਤੁਰੁਤਾਪਨੈਰੁਪਛਪਾਇ
 ਜਬਜੋਗੀ **੭੨੦** ਸੋਕਹਿਯੋਤਤਿਭੈਰਸਮੁਝਾਇ। ਸ
 ਤਿਸਤਿਤਬਤਿਨਕਹਿਯੋਤੀਨਬਰਮਸਕਾਇ
 ਜਿਯਬੋਜਗੋਕਸੁਲਯੋਯੋਕਠਿਨੁਕੈਕਾਮਾਪ੍ਰਤਸੰ
 ਭਰਿਬੋਰਾਜੋਕਗਤਿਸੰਭਰਿਭੋਰਾਮ **੭੨੦** ਮਹਾ
 ਰਾਜਾਸੀਸੁਨਿਬਾਨੀ। ਚਿਤਕੋਬਿਖੈਸਾਚਿਕਰਿਮਾ
 ਨੀ। ਦਿਨਕੋਰਾਜਾਪਨੈਕਹਿਯੋ। ਪਰੇਤਕੋਰਾਮਸੰਭਰਿ

ੴ ॥ ਗੁਰਮਤਿ ਜਸਮੁ ਭਇਸਿ ॥ ਜੋਗਮਾਰਗੇ
ਛਲਿ ਚੁਗਇਸਿ ॥ ਨਿਪਧਰਿ ਬਸਤ੍ਰਧੰਮਮੈ ॥
ਯੋਗਬਹੁਰਿ ਆਪਨੇਗਜਕਮਯੋ ॥ ਜਿਯ
ਤੇਜੁਗਿਯਾਮਾਠਿਯੋਭੂਅਕੇਬਿਖੈਗਰਇ ॥ ਤਿਯ
ਪਕੈਬਹੁਰਿਯੋਐਸੇਚਰਿਤਥਨਇ ॥

ਗੁਰਮਤਿ ਜਸਮੁ ਭਇਸਿ ॥ ਜੋਗਮਾਰਗੇ
ਛਲਿ ਚੁਗਇਸਿ ॥ ਨਿਪਧਰਿ ਬਸਤ੍ਰਧੰਮਮੈ ॥
ਯੋਗਬਹੁਰਿ ਆਪਨੇਗਜਕਮਯੋ ॥ ਜਿਯ
ਤੇਜੁਗਿਯਾਮਾਠਿਯੋਭੂਅਕੇਬਿਖੈਗਰਇ ॥ ਤਿਯ
ਪਕੈਬਹੁਰਿਯੋਐਸੇਚਰਿਤਥਨਇ ॥

ਗੀਰਅਰਿਲਮਗਿਯੋ ॥ ਸਾਹਿਜਹੰਤਜਗਤਿਜੁਭਯੋ ॥
ਦਰਿਯਾਖੰਪਰਅਧਿਕਰਿਸਯੋ ॥ ਮਾਨਕਹਿਯੋਰਥਨ
ਹਿਅਯੋ ॥ ਰਹਿਗਤਿਹੰਤਜਗਤਿਮਾਨਕਹੈਰਥਨ
ਅਵੈਨਿੰਤਾਗਤਿਰਿਵਸਜਗਤਉਠਤਥਸਤਸੇਵ
ਤੇਚਿੰਤ ॥ ਸਾਹਜਹੰਤੁਪਲਗਪਰਸੇਤਉਠਯੋਥਰ
ਗਇ ॥ ਦਰਿਯਾਖੰਕੋਮਾਠਿਯੋਕਰਿਕੋਕੋਰਉਪਇ

ਸੇਵਤਸਾਹਜਹੰਥਰਯੋ ॥ ਜਗਤੁਤੀਥੇਗਮ
ਸੁਨਿਪਯੋ ॥ ਚਿਤਕਰਿਸੁਤਕੋਮਾਠਿਯੋ ॥ ਪਾਤਕੋਸੋਕਸਤ
ਪਨਿਵਰਿਯੋ ॥ ਭੁਬਪਵਜਗਤਿਹੰ
ਜਗਯੋ ॥ ਤੀਨਕਰਨਿਸੈਕਰਿਸਿਗਨਿਯੋ ॥ ਜੋਤਮਕਹਿ
ਯੋਸੁਮੈਬੀਚਰਿਯੋ ॥ ਦਰਿਯਾਖੰਕਰੰਜਨਹੁਮਾਠਿਯੋ
ਮੁਸਕਿਲਤਨਹਰੀਛਕੋਕਬੁਨਅਵੈਰ
ਵਾਜਕੋਕਰਸੰਘਰਿਬੋਜੋਕੋਰਿਜਲਮੁਭਵ

ਸਿਖਾਨੀਸਖੀਬੁਲਾਇਪਠਈਮੰਤ੍ਰਸਿਖਾਇਕੈ॥
 ਰਹਿਯਾਖੈਕੋਜਾਇਲਿਯੋਮਹੁਚਰਿਤਬਨਾਇਕੈ॥੬੮੯
 ੬੮੯ ਸਿਖਾਨੀਸਖੀਸਮਝਿਤਬਗਈ॥ਰਹਿਯਾਖੈਕੋ
 ਜਾਤਗ੍ਰਿਹਭਈ॥ਗੋਸੇਬੈਠਿਸੁਮੰਤ੍ਰਬਤਯੋ॥ਤਵਗ੍ਰਿ
 ਹਮੈਬੇਗਮਹਿਪਠਯੋ॥੬੯੦ ਰੂਪਤਿਹਰੇਹਿਕੈਬੇ
 ਗਮਰਹੀਲੁਭਾਇ॥ਹੋਤਤਿਹਰੇਮਿਲਨਕੋਮੋਕਹੰਦਯੋ
 ਪਠਾਇ॥੬੯੧ ਹਜਗਤਿਤ੍ਰਿਯਕੋਚੋਗਚਿਤਕਹਾਫਿਰਤਹੋ
 ਐਗਾਬੇਗੀਬੁਲਾਯੋਬੇਗਮਹਿਚਲਹੁਦੇਗਮਹਿਬੈਠ
 ੬੯੨ ਛਰਿਯਾਉਰਦਾਬੇਗਨੀਖੋਜੇਜਹੰਅਨੇਕਾਪਖੀਛ
 ਦਕਿਸਕੈਨਹੀਪਹੁੰਚੈਮਨੁਖਨਏਕ॥੬੯੩ ਰਹਿਯਾਖੈ
 ਹਿਸਟਿਤਹੰਜੋਪਗੈਫੁਕਦੁਕਹਜਗਤਿਤਿਹੰਕਗੈਗ੍ਰਿਹ
 ਕੰਪਲਾਇਬਹੁਹਿਨਹਿਅਵੈ॥ਹਨਿਯੋਭੰਗਕੋਭੇਗਜਾ
 ਵੈ॥੬੯੪ ਤਹੰਪਹੁੰਚਨਕੋਕਛੁਪੈਯਤਨਹੀਉਪਾਏਚ
 ਲਹੁਦੇਗਮੈਬੈਠਿਕੈਜਾਤੇਲਾਘੋਨਜਾਇ॥੬੯੫ ਰਹਿਯਾਖੈ
 ਬੇਗਮਜਾਬਤੰਤੁਮੈਨਿਹਰਿਯੋ॥ਖਨਪਨਸਭਕਛੁਬਿ
 ਸਹਿਯੋ॥ਲਗਨਲਗੇਬਿਹਭਲਹੁੰਗਈ॥ਗ੍ਰਿਹਕੈਛੰ
 ਗਿਰਿਵਨੀਭਈ॥੬੯੬ ਸੀਸਫੁਲਾਸਿਰਪਰਜਬਧਗੈਕੋ
 ਹਿਸੁਜਾਨੁਚੜੇਸਵਗੈ॥ਜਾਥੈਬਿਹਸਿਕੈਬਿਹਚਬੈ
 ੬੯੭ ਰਿਖੀਪੀਕਕੰਠਮਹਿਜਾਵੈ॥੬੯੮ ਹਜਗਤਿਤਿਹੰ
 ਪੁਛੇਬਿਨਕਛੁਨਉਚਰਤਥੈਨਾ॥ਲਾਲਭਏਬਿਸੰਭਾ
 ਲਮਨਹੋਰਿਬਲਕੈਨੈਨ॥੬੯੯ ਤਕੋਤੁਮੋਰੂਪਲਾਖ

ਪੁਲਕਿਪਸੀਜਿਯੋਅੰਗਾਬੇਸੰਭਾਭੁਅਪੈਗਿਰਿਜ
 ਨੁਕਰਿਗਿਯੋਭੁਜੰਗਾ॥੨੫॥ਖਾਨਸੁਨਤਤਿਅਥਾਤਕੋਮ
 ਨਮਹਿਭਯੋਖੁਸਲਾਜਿਯੋਤੁਮਕੋਤਿਵੈਚੋਭੀਮਿ
 ਲੋਜਾਇਤਤਕਲਾ॥੧੯॥ਚੰਦ੍ਰਾ॥ਖਾਨਜਬਤਸੁ
 ਨਤਹਰਖਯੋ।ਤੁਰਬਲਹੁਤੇਪੁਸੁਰੈਗਯੋਜਤੁਮਕ
 ਤੋਸੁਕਾਜਕਮੈਯੋ।ਬੇਗਮਸੀਭੋਗਨਕਹੰਪੈਯੋ॥੨੦॥
 ੨੦॥ਹਜਗਤਿਜਾਕੀਮੁਗਤਿਲਾਖਿਗਹਿਯੋਪ੍ਰੇਮਸੰਪਾਗ
 ॥ਸੋਹਮਸੰਅਟਕਤਭਈਧੰਨਿਖਹਮਹੇਭਾਗ॥੨੦॥
 ੨੧॥ਖਾਨਸੁਨਿਭੇਦਚਿੰਤਮਹਿਗਯੋ।ਅੰਗਮਿਤਤ
 ਨਪ੍ਰਸਨਭਾਯੋ।ਪ੍ਰਥਮਰੇਗਮੈਬਸਤ੍ਰਬਿਛੋਯੋ।ਤ
 ਮੈਬੈਠਿਅਪੁਪੁਨਿਗਯੋ॥੨੨॥ਖਾਨਤਿਹੋਗੁਪਲਾਖਿ
 ਬੇਗਮਹੀਲੁਭਾਇ।ਸਾਜਿਹੰਕੋਛੋਡਿਕੋਤੋਪਗ
 ਈਬਿਕਾਇ॥੨੩॥ਚੰਦ੍ਰਾ॥ਤੋਨਪਠਨਰੇਗਮਹਿਭਈ
 ਸਾ।ਲੈਹਜਗਤਿਗਿਹੰਗਿਸਧਾਗਿਸਾ।ਦੇਖਤਲੇਗਸ
 ਭੈਤਹੰਜਾਵੈ।ਵੇਕੋਰੇਰਨਕੋਊਪਾਵੈ॥੨੪॥ਲੈਬੇਗਮ
 ਕੇਪਾਸਊਤਹਿਯੋ।ਬੇਗਮਤੋਕੇਦਰਿਰਮਾਯੋ।ਸਖੀ
 ਭੇਜਪਤਿਲਯੋਬੁਲਾਈ।ਕਾਨਲਾਗਿਕੇਬਾਤਜਤਾ
 ਈ॥੨੫॥ਚੰਦ੍ਰਾ॥ਸਖੀਭੇਜਿਪਤਿਸਾਹੰਕੋਲੀਨੋਨਿਕਟ
 ਬੁਲਾਇ।ਜਿਹਹੁਸੇਕੀਜਿਯੈਦੀਨੀਰੇਗਾਰਖਇ
 ੨੬॥ਚੰਦ੍ਰਾ॥ਜਬਬੇਗਮਕਹਿਚਰਿਤਬਖਾਨਿਯੋ।ਪ੍ਰਨ
 ਨਤੋਪਿਅੰਗੇਤਿਜਾਨੈਯੋ।ਪੁਨਿਕਛੁਕਹਿਯੋਚਰਿਤਹਿ

ਕਹਿਯੋ॥ ਪੁਛਿਕਾਜਿਅੰਹਿਯਾਕਹੰਮਹਿਯੋ॥ ੨੬੬੬੬॥

ਤਬਬੈਗਮਤਿਹੰਸਖੀਸੋਐਸੇਕਹਿਯੋਸਿਖਾਇ॥

ਤਤਖਿਏਹੰਗਾਡਿਖਹੁਚੋਕਚੋਰਨੀਜਾਇ॥ ੨੬੬੬੬॥

ਤਿਹੰਤ੍ਰਿਖਲਏਹੰਨਕੋਆਵੈ॥ ਮੁਖਪਹਿਯੋਰੇ

ਗਮਹਿਜਾਵੈ॥ ਜਾਨੈਅਜੁਬੈਗਮਹਿਪੈਯੋ॥ ਕਮਲਾਤਿ

ਹੰਸਾਥਕਮੈਰੋ॥ ਲਏਰੇਗੋਕੋਆਵੈਕਹੰ॥ ਕਾਜੀਮੁ

ਛਤੀਬੈਠੇਜਾਕੋਵਗਜਹੰਕਸਟਰਿਖਾਵੈ॥ ਬੈਠੇ

ਚਉਤਰੇਨਿਖਾਉਚੁਕਾਵੈ॥ ੨੬੬੬੬॥

ਏਕਹਿਹੰਗਮੋਕਹੁਕਾਜੀਕਿਖਾਨਿਖਾਇ॥ ਕਹਿਹੰਤੋਯਾਕੋ

ਗਡਿਯੋਕੋਹੰਤੋਰੇਉਜਗਾਇ॥ ੨੬੬੬੬॥

ਤਬਕਾਜੀਐਸੇਕਹਿਯੋਸੁਨੁਸੁਰਗਮਖੈਨਾ॥ ਯਾਕੋਜਿਖਤਹਿਗਾਡਿਯੋ

ਏਕਿਸੁਹੰਨ॥ ਕੋਵਗਕਾਜੀਜਬੈਮੁਛੀਆਇ

ਸੁਕੀਨਾ॥ ਰੇਗਸਹਿਤਤਹੰਭੁਤਕਹੰਗਾਡਿਗੋਗਿਮਹਿਰੀ

ਨੁ॥ ਜੀਤਿਗਹਿਯੋਰਲਸਹੰਕੋਯੋਖਜਾਨਖਾਇ

ਸੇਛਲਸੋਤ੍ਰਿਖਭੁਤਕਹਿਰੀਨੂੰਗੋਗਿਗਾਇ॥ ੨੬੬੬੬॥

ਗੋਜੋਗੇਕੇ

ਰੇਸਮੈਗਜਪੁਰੇਇਕਗਾਉ॥ ਤਹੰਏਕਗੁਜਰਕਸੈਗਜ

ਮਲਤਿਹੰਨਉ॥ ੨੬੬੬੬॥ ਗੋਜੋਨਮਏਕਤਿਹੰਨਗੀ॥

ਸੁਰਗਅੰਗਬੈਸਉਜਿਖਾਗੀ॥ ਤਿਨਇਕਨਸੋਨੇਹਲਗਾ

ਯੋਗੁਜਰਭੇਰਤਬੈਲਖਿਪਯੋਗੁ ॥ ਜਗਲਖਿਯੋਗੁ
 ਜਗਮੁਹਿਜਾਨਿਯੋਗੁ ॥ ਅਧਿਕਚਿਤਭੀਤਰਡਮੁਨਿਯੋਗੁ
 ॥ ਛਾਡਿਗਾਂਉਤਿਹੰਅਨਤਸਿਧਯੋਗੁ ॥ ਬਹੁਹਿਨਤਕੋਰ
 ਰਸੁਦਿਖਯੋਗੁ ॥ ੧੦੦ ॥ ਗੋਜੋਬਿਛੋਰੇਖਾਕੇਚਿਤ
 ਮੈਭਈਉਦਾਸਾ ॥ ਨਿਤਿਚਿਤਮਨਮੈਕੈਮੀਤਮਿਲ
 ਨਕੀਆਸ ॥ ੧੦੧ ॥ ਇਹੰਸਭਭੇਰਗੁਜਗੰਯੋਗੁ
 ਯੋਗੁ ॥ ਤਸੰਪ੍ਰਗਟਨਕਛੁਬਖਾਨਿਯੋਗੁ ॥ ਚਿਤਏਕਗੀ
 ਮਨਮਾਹੀ ॥ ਯਾਕੇਧਨਛੋਰੋਗਿਹਨਹੀ ॥ ੧੦੨ ॥ ਪ
 ਤਿਖੰਲਿਖੀਬਨਾਇਕੋਤਵਨਮੀਤਕੇਨਮਾਏਕ
 ਤਿਥਕੇਹਥਦੈਪਠੀਤਿਖਾਕੇਧਮ ॥ ਜਬ
 ਪਤਿਖੰਤਿਨਛੋਰਿਬਚਈ ॥ ਮੀਤਨਾਮੁਸੁਨਿਕਠਲ
 ਗਈ ॥ ਯਹੈਯਾਗਲਿਖਿਤਾਹਿਪਠਯੋਗੁ ॥ ਤੁਮਾਥਿਨੁ
 ਧਿਕਕਸਟਹਮਪਯੋਗੁ ॥ ਪਤਿਖੰਮੈਲਿਖਿਖਹੈਪ
 ਠਯੋਗੁ ॥ ਤੁਮਾਥਿਨੁਹਮਸਭਕਿਛੁਚਿਸਰਯੋਗੁ ॥ ਹਮਗੀ
 ਸੁਧਿਅਪਨਤੁਮਲੀਜਹਾ ॥ ਕਛੁਪਨੁਕਾਢਿਪਠੈਮੁ
 ਹਿਦੀਜਹੁ ॥ ੧੦੩ ॥ ਸੁਨਤਬਤਮੁਖਤਿਖਾਚਿ
 ਤਮੈਭਈਪੁਸੰਨਿਯੋਗੁ ॥ ਮੀਤਚਿਤਰਿਖੰਅਜੁਮੁਹਿਧ
 ਰਨੀਤਲਹੈਧੰਨਿਯੋਗੁ ॥ ੧੦੪ ॥ ਭੋਜਿਕਹੁਤਿਖਇ
 ਹੈਸਿਖਯੋਗੁ ॥ ਲਿਖਿਪਤਿਖੰਮੈਯਹੈਪਠਯੋਗੁ ॥ ਪ੍ਰਤਸ
 ਮੈਪਿਛਵੇਐਐ ॥ ਦੁਹੰਧਭਭਏਤਲਬਜੈਐ ॥
 ਜਬਤਗੀਸੁਵਨਨਸੁਨਿਪੈਯਹਾ ॥ ਤੁਹਤੁਤਹੰਅਪਨ

ਉਠਿਐ ਯਹਾ ਕੰਧ ਉਪਰ ਕਰਿ ਬੈਲੀ ਲੈ ਯਹਾ ਮੈਂ ਕ
 ਨਿਯੋ ਮਾਨਿ ਤਿਖ ਲੈ ਯਹਾ ਪ੍ਰਤ ਸਮੈ ਤਰੀ ਤਿਨ
 ਗੀ ਸੋਧੁ ਨਿਕਾਨ ਤਿਖ ਕੋ ਪਗੀ ਬੈਲੀ ਕੰਧ ਉਪਰ ਕਰਿ
 ਭਗੀ ਭੇਰਨ ਲਾਇ ਦੇਵ ਕੀ ਮੰਗੀ ॥੧੨॥ ਯਹਾ ਯੋਹੀ
 ਬਗ ਫਿਸਾਤ ਕਰਿ ਲੇ ਯੇ ਰਗੁ ਸਭ ਛੀਨਾ ਭੇਰਨ ਮੁ
 ਰਖ ਤਿਖ ਲਾਇ ਕਰਾ ਜਤਨ ਇਹ ਕੀਨਾ ॥੧੩॥ ਯੋਹੀ
 ਯਾਹੀ ਜਤਨ ਸਕਲ ਪਨ ਹਰਿ ਯੋਗੀ ਗਤੀ ਹੁਤੇ ਕਰਿ ਤਿੰ
 ਕਰਿ ਯੋਗੀ ਹਥੀ ਮ੍ਰਿਕੇ ਰਗੁ ਨ ਆਯੋਗੀ ਨਾਤਕ ਅਪਨੇ
 ਮੁਕੁ ਮੁਕਾਯੋ ॥੧੪॥ १॥ ਇਹੇ ਸੇਵੇ ਯਹੁ ਯੋਗੀ ਪੁਰਖ
 ਜਿਹੇ ਸੇਵੀ ਪਸੰਦ ਦੇਵੇ ਸਾਧੂ ਦੇਵੀ ਸਾਧੂ ॥੧੫॥
 ਮਹਾਸਾਧੂ ਮਸਤਾ ॥੧੬॥ ਯਹੁ ਯੋਗੀ
 ਯੋਗੀ ਮਹਾਸਾਧੂ ਕੇ ਦੇਸ ਮੈ ਮਹਾਸਾਧੂ ਪਤਿਗਵਾ ॥
 ਰਗੁ ਬਟਾਵੈ ਗੁਨਿ ਜਨਨ ਕਰਤ ਕਥਿਨੇ ਕੋਭਾਵ ॥੧੭॥
 ਇਹੁ ਮਤੀ ਤਕੀ ਪਟਗੀ ਸੁੰਦਰ ਸਕਲ ਭਵ
 ਨ ਮੈ ਜਾਨੀ ॥ ਅਤਿ ਜਾਤ ਕੇ ਬਸਿਸਥੀ ਜਿਹੁ ਕਹੈ
 ਹੋਇ ਪਕਾਏ ॥ ਮੋਹਨ ਸਿੰਘ ਪੁਤ੍ਰ ਸੁਭਾਵ ਵਰੇ ਸੇਕ
 ਇਸਾ ਮਹਾਸਾਧੂ ਪਤਿਨ ਗਮੈ ਗਯੋ ਅਤਿ ਥਕੇ ਭੇਸਾ ॥੧੮॥
 ਜਬਰਾਤੀ ਤਿਹੰ ਭਗਨਿ ਹਰਿ ਯੋਗੀ ਯਹੈ ਆਪਨੇ ਹਿ
 ਰੈ ਬਿਚਾਰੇ ਯੋਗੀ ਜਿਗਨ ਯਹਾ ਜਾ ਸੇ ਲਹਿ ਯੋਗੀ ਭੇਜਿ ਮੈ
 ਨੁਸਨ ਯੋਗੀ ਹਿਯੋ ॥ ਯੇਹਾ ਭੇਜਿ ਮਨੁ ਖਨ ਗਹਿਲ
 ਹਿਯੋ ਲੀਨੇ ਪੰਮ ਬੁਲਾਇ ॥ ਯਹਿ ਤਾਵੈ ਬਿਵਹਿ ਕੈ

ਸ

ਨਿਰੇਸਕੋਗਇ ॥੫॥ ਬਚਨ ਸੁਨਤ ਨਿਪਰਿਸਭਰਿ
 ਯੋਛੋਡਿਗ ਮਕੋਜਾਪਾ ਦੁਹਿਤ ਰਈ ਬਿਵਹਿਕੀ
 ਜਾਕੇ ਮਾਇਨ ਬਾਪ ॥੬॥ ਭਾਗਵਤ ਚਾਚੀ ਮਾਇ
 ਨ ਬਾਪ ਜਾਨਿ ਖਤ ਜਾਕੇ ਦੁਹਿਤ ਕਹੂੰ ਦੀ ਜਿਯਤ
 ਤੋਕੀ ਯਾਕੋ ਅਬੈ ਬਾਪਿ ਕਹਿ ਮੋਗੀ ਗਨੀ ਦੁਹਿਤ
 ਸਹਿਤ ਸੰਘਰੈ ॥੭॥ ਗਨੀ ਬਚਨ ਸੁਨਤ ਭਗਿਗਈ
 ਚੀਨਤ ਕਛੁ ਉਪਾਇਨ ਭਈ ॥ ਜਾਤੇ ਜਾਮਤ ਨਹਿ ਮ
 ਮਿਯੋ ਸੁਤਾ ਸਹਿਤ ਇਹ ਜਿਯਤ ਨਿਕਰਿਯੋ ॥ ਗਨੀ
 ਏਕ ਮੰਗਾਇ ਪਿਟੋਗਾ ਦੁਹਿਤ ਅਨ ਦੁਹਿਤ ਕਿਨੇ ਭੋਗੇ
 ਕੀ ਪਿਟੋਗੇ ਅੰਗ ਮੰਗੇ ਯੋ ॥ ਵਹਿ ਪਿਟੋਗੇ ਤਿਹੀ ਤਰਪਾ
 ॥੮॥ ਜਿਹਨ ਅੰਤਰੁ ਕੇ ਪਿਟੋਗੇ ਮੈ ਰੋਗੇ ਤਨ ਅਪਗਾ
 ਤਿਹੰ ਫਕਨੇ ਦੋ ਦੁਹਿਤ ਯੋ ਰਈ ਮਿਠਾਈ ਭਰਿ ॥੯॥
 ਪਈ ਦੁਹਿਤ ਯੋ ਪਿਟੋਗੇ ਮਿਠਾਈ ਭਗੀ ਵਹਿ ਪਿਟੋਗੇ
 ਹਿੰਦੋਤ ਰਿਖਗੀ ॥ ਸਭ ਕੋ ਦ੍ਰਿਸਟਿ ਮਿਠੀ ਨੀ ਆਵੈ ॥ ਤ
 ਕੇ ਭੇਰਨੇ ਕਉ ਪਾਵੈ ॥੧੦॥ ਪਠੈ ਚੇ ਮਿਯੋ ਨਿਪਤਿ ਬੁ
 ਲਾਯੋ ॥ ਗਹਿ ਬਹਿ ਯੋ ਸਭ ਸੁਰਨ ਰਿਖਯੋ ॥ ਹਮ
 ਤੁਮ ਤੋ ਨੈਕੁ ਨ ਭਰਿਯੋ ॥ ਬਿਨਤ ਵਕਹੈ ਸਗਾਈ ਕਹਿ
 ਤੋ ॥੧੧॥ ਗਨੀ ਬਾਗੀ ॥ ਚਿਤ ਕੇ ਸੋਕ ਨਿਵਰਿਕੈ
 ਰਵਕ ਚੇ ਹੀ ਜਗਾ ॥ ਤਵਹਿਤ ਪਰਿ ਬਨ ਇਕੈ ਚਲ
 ਹਮਿਠਾਈ ਖਗੁ ॥੧੨॥ ਚੌਪਈ ॥ ਛੋਗੀ ਪਿਟੋਗੇ ਪਕਵਨ
 ਖਵਯੋ ॥ ਵਹੁ ਕਛੁ ਭੇਰਗਾ ਇਨਹਿ ਪਯੋ ॥ ਪੁਨਿ ਯਤ

ਕਹਿਯੋ ਦਾਨ ਕਰਿ ਦੀਜੋ ॥ ਮੋਰ ਕਹਿਯੋ ਮਾਨਿ ਨਿਪਲੀਜੋ ॥
 ਜਬ ਪਿਟਾਗਤਿ ਹੋਏ ਰਿਖਯੋ ॥ ਅਤਿ ਭਜਾ ਮਾਤਾ
 ਅਨਾਯੋ ॥ ਅਬ ਹੀ ਮੋਕਹ ਪਕਰਿ ਨਿਕਰਿਯੋ ॥ ਬਹੁ ਬੰ
 ਧਿ ਮਾਹੀ ਭਰਿਯੋ ॥ ਤੇ ਇਹ ਠੋਰਾ ਨਿਤਿ ਭਾਮੀ ਭਯੋ ॥
 ਅਬ ਉਪਾਇ ਕਿਯਾ ਕਰੋ ਬਿਚਾਰਿਯੋ ॥ ਕਾਸੈ ਕਹੈ ਸੰਗ ਕੇ
 ਭੁਨਾਂ ॥ ਇਹ ਚਿਤਤ ਕੇ ਮਨ ਮਾਂਹੀ ॥ **੨੦੮** ॥ ਸਸਤ ਅ
 ਸਤ ਘੋਰ ਨਹੀ ਸਾਥੀ ਸੰਗ ਨ ਕੋਇ ॥ ਅਤਿ ਮੁਸਕਲ ਮੇ
 ਕੀ ਬਨੀ ਕਰਤ ਕਹੈ ਸੁਹੇਇ ॥ **੨੦੯** ॥ ਸਾਥੀ ਕਉ ਸੰਗ ਨਹੀ ਕ
 ਸੈ ਕਰੋ ਪੁਕਗਾ ਮਨ ਸਾਥਾ ॥ ਚਕਰ ਮਨ ਮੁਹਿ ਹਨਿ ਹੈ ਨਿਗ
 ਧਰ ॥ **੨੧੦** ॥ ਖਾਇ ਮਿਠਾਈ ਰਵਤ ਬਕਿਯੋ ਪਿਟਾਗੇ ਦਾਨਾ ॥
 ਵਰਿ ਵਰਿ ਤਿਹ ਲੈ ਗਯੋ ਅਧਿਕ ਹਿਰੈ ਸੁਖ ਮਾਨਿ
 ॥ ਦੁਹਿਤਾ ਜਮਾਤਾ ਸਹਿਤ ਜੀਯਤ ਰਯੋ ਪਠਾਇ ॥ ਸ
 ਰੇਖਤ ਦਿਨ ਕਾ ਦਿਯੋ ਨਿਪਹਿ ਮਿਠਾਈ ਖਵਾਇ ॥ **੨੧੧** ॥
 ਚਿਤੀ ॥ ਬਨਿਤ ਚਰਿਤ ਹਾਥ ਨਹਿ ਆਯੋ ॥ ਰੇਵੈ ਤਕਿ
 ਨੁਹੰ ਨਹਿ ਪਯੋ ॥ ਤਿਯਾ ਚਰਿਤ ਨਕਿ ਸੁਹੁ ਕਹਿਯੋ ॥ ਚਿ
 ਰ ਮੇਸਮ ਵਿਸੇਸ ਨਹੀ ਹੋਇਯੋ ॥ **੨੧੨** ॥ ਇਹ ਤਸੀ ਚਰਿਤ
 ॥ **੨੧੩** ॥ ਇਹ ਤਸੀ ਚਰਿਤ ॥ **੨੧੪** ॥ ਇਹ ਤਸੀ ਚਰਿਤ ॥
 ॥ **੨੧੫** ॥ ਇਹ ਤਸੀ ਚਰਿਤ ॥ **੨੧੬** ॥ ਇਹ ਤਸੀ ਚਰਿਤ ॥
 ॥ **੨੧੭** ॥ ਇਹ ਤਸੀ ਚਰਿਤ ॥ **੨੧੮** ॥ ਇਹ ਤਸੀ ਚਰਿਤ ॥
 ॥ **੨੧੯** ॥ ਇਹ ਤਸੀ ਚਰਿਤ ॥ **੨੨੦** ॥ ਇਹ ਤਸੀ ਚਰਿਤ ॥
 ॥ **੨੨੧** ॥ ਇਹ ਤਸੀ ਚਰਿਤ ॥ **੨੨੨** ॥ ਇਹ ਤਸੀ ਚਰਿਤ ॥
 ॥ **੨੨੩** ॥ ਇਹ ਤਸੀ ਚਰਿਤ ॥ **੨੨੪** ॥ ਇਹ ਤਸੀ ਚਰਿਤ ॥
 ॥ **੨੨੫** ॥ ਇਹ ਤਸੀ ਚਰਿਤ ॥ **੨੨੬** ॥ ਇਹ ਤਸੀ ਚਰਿਤ ॥
 ॥ **੨੨੭** ॥ ਇਹ ਤਸੀ ਚਰਿਤ ॥ **੨੨੮** ॥ ਇਹ ਤਸੀ ਚਰਿਤ ॥
 ॥ **੨੨੯** ॥ ਇਹ ਤਸੀ ਚਰਿਤ ॥ **੨੩੦** ॥ ਇਹ ਤਸੀ ਚਰਿਤ ॥
 ॥ **੨੩੧** ॥ ਇਹ ਤਸੀ ਚਰਿਤ ॥ **੨੩੨** ॥ ਇਹ ਤਸੀ ਚਰਿਤ ॥
 ॥ **੨੩੩** ॥ ਇਹ ਤਸੀ ਚਰਿਤ ॥ **੨੩੪** ॥ ਇਹ ਤਸੀ ਚਰਿਤ ॥
 ॥ **੨੩੫** ॥ ਇਹ ਤਸੀ ਚਰਿਤ ॥ **੨੩੬** ॥ ਇਹ ਤਸੀ ਚਰਿਤ ॥
 ॥ **੨੩੭** ॥ ਇਹ ਤਸੀ ਚਰਿਤ ॥ **੨੩੮** ॥ ਇਹ ਤਸੀ ਚਰਿਤ ॥
 ॥ **੨੩੯** ॥ ਇਹ ਤਸੀ ਚਰਿਤ ॥ **੨੪੦** ॥ ਇਹ ਤਸੀ ਚਰਿਤ ॥
 ॥ **੨੪੧** ॥ ਇਹ ਤਸੀ ਚਰਿਤ ॥ **੨੪੨** ॥ ਇਹ ਤਸੀ ਚਰਿਤ ॥
 ॥ **੨੪੩** ॥ ਇਹ ਤਸੀ ਚਰਿਤ ॥ **੨੪੪** ॥ ਇਹ ਤਸੀ ਚਰਿਤ ॥
 ॥ **੨੪੫** ॥ ਇਹ ਤਸੀ ਚਰਿਤ ॥ **੨੪੬** ॥ ਇਹ ਤਸੀ ਚਰਿਤ ॥
 ॥ **੨੪੭** ॥ ਇਹ ਤਸੀ ਚਰਿਤ ॥ **੨੪੮** ॥ ਇਹ ਤਸੀ ਚਰਿਤ ॥
 ॥ **੨੪੯** ॥ ਇਹ ਤਸੀ ਚਰਿਤ ॥ **੨੫੦** ॥ ਇਹ ਤਸੀ ਚਰਿਤ ॥
 ॥ **੨੫੧** ॥ ਇਹ ਤਸੀ ਚਰਿਤ ॥ **੨੫੨** ॥ ਇਹ ਤਸੀ ਚਰਿਤ ॥
 ॥ **੨੫੩** ॥ ਇਹ ਤਸੀ ਚਰਿਤ ॥ **੨੫੪** ॥ ਇਹ ਤਸੀ ਚਰਿਤ ॥
 ॥ **੨੫੫** ॥ ਇਹ ਤਸੀ ਚਰਿਤ ॥ **੨੫੬** ॥ ਇਹ ਤਸੀ ਚਰਿਤ ॥
 ॥ **੨੫੭** ॥ ਇਹ ਤਸੀ ਚਰਿਤ ॥ **੨੫੮** ॥ ਇਹ ਤਸੀ ਚਰਿਤ ॥
 ॥ **੨੫੯** ॥ ਇਹ ਤਸੀ ਚਰਿਤ ॥ **੨੬੦** ॥ ਇਹ ਤਸੀ ਚਰਿਤ ॥
 ॥ **੨੬੧** ॥ ਇਹ ਤਸੀ ਚਰਿਤ ॥ **੨੬੨** ॥ ਇਹ ਤਸੀ ਚਰਿਤ ॥
 ॥ **੨੬੩** ॥ ਇਹ ਤਸੀ ਚਰਿਤ ॥ **੨੬੪** ॥ ਇਹ ਤਸੀ ਚਰਿਤ ॥
 ॥ **੨੬੫** ॥ ਇਹ ਤਸੀ ਚਰਿਤ ॥ **੨੬੬** ॥ ਇਹ ਤਸੀ ਚਰਿਤ ॥
 ॥ **੨੬੭** ॥ ਇਹ ਤਸੀ ਚਰਿਤ ॥ **੨੬੮** ॥ ਇਹ ਤਸੀ ਚਰਿਤ ॥
 ॥ **੨੬੯** ॥ ਇਹ ਤਸੀ ਚਰਿਤ ॥ **੨੭੦** ॥ ਇਹ ਤਸੀ ਚਰਿਤ ॥
 ॥ **੨੭੧** ॥ ਇਹ ਤਸੀ ਚਰਿਤ ॥ **੨੭੨** ॥ ਇਹ ਤਸੀ ਚਰਿਤ ॥
 ॥ **੨੭੩** ॥ ਇਹ ਤਸੀ ਚਰਿਤ ॥ **੨੭੪** ॥ ਇਹ ਤਸੀ ਚਰਿਤ ॥
 ॥ **੨੭੫** ॥ ਇਹ ਤਸੀ ਚਰਿਤ ॥ **੨੭੬** ॥ ਇਹ ਤਸੀ ਚਰਿਤ ॥
 ॥ **੨੭੭** ॥ ਇਹ ਤਸੀ ਚਰਿਤ ॥ **੨੭੮** ॥ ਇਹ ਤਸੀ ਚਰਿਤ ॥
 ॥ **੨੭੯** ॥ ਇਹ ਤਸੀ ਚਰਿਤ ॥ **੨੮੦** ॥ ਇਹ ਤਸੀ ਚਰਿਤ ॥
 ॥ **੨੮੧** ॥ ਇਹ ਤਸੀ ਚਰਿਤ ॥ **੨੮੨** ॥ ਇਹ ਤਸੀ ਚਰਿਤ ॥
 ॥ **੨੮੩** ॥ ਇਹ ਤਸੀ ਚਰਿਤ ॥ **੨੮੪** ॥ ਇਹ ਤਸੀ ਚਰਿਤ ॥
 ॥ **੨੮੫** ॥ ਇਹ ਤਸੀ ਚਰਿਤ ॥ **੨੮੬** ॥ ਇਹ ਤਸੀ ਚਰਿਤ ॥
 ॥ **੨੮੭** ॥ ਇਹ ਤਸੀ ਚਰਿਤ ॥ **੨੮੮** ॥ ਇਹ ਤਸੀ ਚਰਿਤ ॥
 ॥ **੨੮੯** ॥ ਇਹ ਤਸੀ ਚਰਿਤ ॥ **੨੯੦** ॥ ਇਹ ਤਸੀ ਚਰਿਤ ॥
 ॥ **੨੯੧** ॥ ਇਹ ਤਸੀ ਚਰਿਤ ॥ **੨੯੨** ॥ ਇਹ ਤਸੀ ਚਰਿਤ ॥
 ॥ **੨੯੩** ॥ ਇਹ ਤਸੀ ਚਰਿਤ ॥ **੨੯੪** ॥ ਇਹ ਤਸੀ ਚਰਿਤ ॥
 ॥ **੨੯੫** ॥ ਇਹ ਤਸੀ ਚਰਿਤ ॥ **੨੯੬** ॥ ਇਹ ਤਸੀ ਚਰਿਤ ॥
 ॥ **੨੯੭** ॥ ਇਹ ਤਸੀ ਚਰਿਤ ॥ **੨੯੮** ॥ ਇਹ ਤਸੀ ਚਰਿਤ ॥
 ॥ **੨੯੯** ॥ ਇਹ ਤਸੀ ਚਰਿਤ ॥ **੩੦੦** ॥ ਇਹ ਤਸੀ ਚਰਿਤ ॥

ਜੇਗੀਹੁਤੋਸੋਤਹੰਨਿਕਸਿਐਆਇ॥ ਫੁਗਨਨਤੇਫੁਲੀਪ
 ਰਨੀਲਯੋਬੁਲਾਇ॥ ~~ਜੇਗੀਹੁਤੋਸੋਤਹੰਨਿਕਸਿਐਆਇ~~ ਜੇਗੀਹੁਤੋਸੋਤਹੰਨਿਕਸਿਐ
 ਭਾਵੈ॥ ਗੁਟਕਾਬਲਕੈਬਹੁਉਡਿਯਾਵੈ॥ ਜਿਸੀਠੇ
 ਚਹੈਤਿਸੁਜਾਵੈ॥ ਭੰਤਿਭੰਤਿਕੇਭੋਗਕਮਾਵੈ॥ ਭੰ
 ਤਿਭੰਤਿਕੇਦੇਸਨਿਹੋਗਾ॥ ਭੰਤਿਭੰਤਿਕੀਪ੍ਰਭਾਚਿਚਹੈ॥
 ਅੰਜਨਬਲਤਿਹੰਕਉਨਪਾਵੈ॥ ਤਿਸੀਠੇਗਨਿਖਰਿਓ
 ਜਾਵੈ॥ ਭੰਤਿਭੰਤਿਕੇਦੇਸਾਮੈ॥ ਭੰਤਿਭੰਤਿਕਿਗੰਗਾ
 ਐਸੇਸੁਖਨਬਿਲੋਕਕੈਨਿਪਪਸੀਫੁਤਕੋਨ
 ਪਾਏ॥ ਜਬਖਾਹੇਰਾਵਲਾਖਿਪਾਵਾ॥ ਅਪਿਕੋਕੋਪਾ
 ਨਮਾਫੁਬਸਾਵਾ॥ ਚਿਤਮਹਿਕਹਿਯੋਕੋਨਬਿਧਿਕੀਜੈ॥
 ਜਾਤੋਨਾਸਤਿਖਾਕਹਿਰੀਜੈ॥ ~~ਜਾਤੋਨਾਸਤਿਖਾਕਹਿਰੀਜੈ~~ ਜਾਤੋਨਾਸਤਿਖਾਕਹਿਰੀਜੈ
 ਯੋਪਾਇਨਕੇਖਕੋਨਜਾਤੋਯੋ॥ ਸੇਜਸੋਤੋਜੇਗਿਅੰਤਿ
 ਹਮੇਯੋ॥ ਕਛਿਪਾਨਮਹੰਤਿਭੰਤਿ॥ ਗੁਟਕਾਹੁਤੋ
 ਬਮਹਿਲੋਯੋ॥ ਜੁਗਿਅੰਤਿਭੰਤਿਕੁਠਹਿਅੰਤਿਯੋ॥ ਸੇਨਪ
 ਛਬਸਤਨਸੋਭੰਤਿਯੋ॥ ਸੇਵਤਰਨੀਕਛੁਨਬਿਚਹਿਯੋ॥
~~ਜੁਗਿਅੰਤਿਭੰਤਿਕੁਠਹਿਅੰਤਿਯੋ~~ ਜੁਗਿਅੰਤਿਭੰਤਿਕੁਠਹਿਅੰਤਿਯੋ
 ਇਸੀਭੰਤਿਲਿਖਿਨਿਤਿਪਠਾਵੈ॥ ਸਭਾਨੀਕੋਰਗਬੁਧ
 ਰਵੈ॥ ਪਨੀਹੁਤੀਨਿਰਪਨੁਹੈਗਈ॥ ਨਿਪਹੁਤੀਭੰਤਿਯੋ
 ਈ॥ ਜੇਨਿਪਪਨੁਇਸਤੀਤੋਪਵੈ॥ ਟਕਾਟਕਕਹਿਰਿਜਾ
 ਨਲੁਟਵੈ॥ ਤਿਹੰਸੋਤਨਸੇਕੇਲਕਮਾਵੈ॥ ਤਕੇਨਿਕਟ

ਨਕਬੁਤੁ ਆਵੈ ॥ ਸਭਤ ਕੋ ਪਨ ਲਯੋ ਚੁਹਾਈ ॥
 ਸੋ ਤਿਨ ਕੇ ਗਿਹ ਭੀਖ ਮੰਗਾਈ ॥ ਲਏ ਠੀਕ ਰੋਹ ਬਥਿ
 ਹੋਗਾ ਭੀਖ ਸੋ ਤਿਨ ਕੋ ਨਹਿ ਡਰੈ ॥ ਦੁਹ ਦੁਹ ਤੇ ਭੀਖ
 ਮੰਗਾਈ ॥ ਰਬਹੁ ਤੇ ਸੋਹਿਓ ਨਕਈ ॥ ਭੁਖਨ ਸੁਤ
 ਦੁਖਿਤ ਅਤਿ ਭਈ ॥ ਟੁਕਨ ਹੀ ਮੰਗਤ ਮਗਿ ਗਈ ॥
 ਚਮ
 ਰੰਗ ਕੇ ਰੇਸ ਮੈ ਏਤ੍ਰ ਸੰਘ ਥੋਨ ਥਾ ॥ ਸਕਲ ਸੈਨ ਚਤੁਰੰਗ
 ਨੀ ਅਮਿਤ ਚਕ੍ਰ ਤਤਿ ਹੋ ਸਾਥ ॥ ਚੜ੍ਹਕਲ ਤਕੀਤਿ
 ਯਜ ਸਮਤਿ ਖਾਨ ਕੇ ਣਿ ॥ ਜੇ ਵਹੁ ਚਹੈ ਸੋ ਕਹੈ ਜੋ ਭਾਖੈ ਸੋ
 ਹੋਇ ॥ ਸੁੰਦਰ ਏਕ ਸਖੀ ਤਹੰਗੀ ॥ ਤਸੈ ਨਹ
 ਰਵ ਨਿਰਬੰਧੀ ॥ ਰਾਨੀ ਅਧਿਕਾਰੈ ਮੈ ਜਗਈ ॥ ਯਸੋ ਪ੍ਰੀ
 ਠਿ ਅਧਿਕ ਨਿਪਕਰਈ ॥ ਗੰਧੀ ਏਕ ਖਤਿ ਤਹੰਗੀ ॥
 ਛੇਤ ਹੰਦਨ ਮਠਿ ਜਿਯੋਗੀ ॥ ਸੋ ਤਿਨ ਚੋਗੀ ਬੋਲਿ ਪਠਯੋ
 ਯਕ ਮਕੇਲ ਤਿਹੰ ਸਾਥ ਕਮਯੋ ॥ ਭੋਗ ਕਮ ਤਗਰਭ
 ਹਿਗਯੋ ॥ ਚੋਗੀ ਰੇਸੁ ਰਵਿਸਰ ਯੋਗੀ ॥ ਰਜ ਮੈ ਸੋ ਭੋਗ ਕਮ
 ਯੋਗੀ ॥ ਤਤੋ ਪੁਤ ਸੁਪੁਤੁ ਪਜਯੋ ॥ ਨਿਪਇ ਹਭੇ ਰਲ
 ਹਿਯੋ ਚੁਪਿ ਪਰਿਯੋ ॥ ਤਸੈ ਪ੍ਰਗਟ ਨ ਮੁਖ ਤੋ ਕਹਿਯੋ ਮੈ
 ਯਸੈ ਨਹਿ ਭੋਗ ਕਮਯੋ ॥ ਚੋਗੀ ਪੁੰਡਰੀਕ ਤੋ ਪਯੋ
 ਛੇਤ ਹੰਦਨ ਮੁਲੈ ਚੋਗੀ ਲਈ ਬੁਲਾਇ ॥

ਮਾਇਆ ਪਨੇਰ ਥੰਧੀ ਗਡੇਰ ਈ ਗਡਾਇ।

ਜਿਹਦੇ ਚੁੰਨੇ ਦੇ ਚੁੰਨੇ ਚੁੰਨੇ ਚੁੰਨੇ ਚੁੰਨੇ

ਜਿਹਦੇ ਚੁੰਨੇ ਦੇ ਚੁੰਨੇ ਚੁੰਨੇ ਚੁੰਨੇ ਚੁੰਨੇ

ਜਿਹਦੇ ਚੁੰਨੇ ਦੇ ਚੁੰਨੇ ਚੁੰਨੇ ਚੁੰਨੇ ਚੁੰਨੇ

ਗਜਾਏ ਕੁਝ ਟੁੱਟ ਕੇ ਚੰਦ੍ਰ ਸਿੰਘ ਤਿਹੰਨ ਮਾਧੁਜ ਸੁ

ਜਤਨ ਥਕੀ ਕਰਤ ਆਠ ਯੁੱਗ ਮ

ਤਕੇ ਤਿਯ ਧਰਮ ਮੈ ਕੋ ਬਿਧ ਸਭ ਹੀ ਗਤ ਧਨ ਮੈ

ਤਕੇ ਹੋ ਸਿਨਿ ਤਿਯ ਨਿਪ ਜੀਵੈ। ਤਿਹੰਨੇ ਗੋ ਬਿਨੁ ਪ

ਨਪੀਵੈ ਏਕ ਭੁਟੀ ਸੋ ਦੁਹ ਅਟਕੀ। ਭੂਲਿ ਆ

ਸਭ ਹੀ ਸੁਧਿ ਘਟਕੀ। ਗਤਿ ਵਿਸਤਿਹੰ ਬੋਲਿ ਪ

ਵੈ। ਕਮ ਕਲਾ ਤਿਹੰ ਸੰਗ ਕਮਾਵੈ ਤ ਭੋਗ ਕਮਾਤ

ਵਗੈ ਅਯੋ। ਤਕੇ ਰਨੀ ਤੁਰਤੁ ਛਪ ਯੋ। ਨਿਪ ਚਿ

ਕਮਦ ਆਨਿ ਪਿਯਾ ਰਿਯੋ। ਕਹਿ ਕੇ ਮਤਿ ਖਟ ਪਰ ਰਿਯੋ

ਤਕੇ ਖਲੀ ਸੁਨ ਕੀਲੀ ਤੁਰਤੁ ਪਹਿ

ਇ। ਗਜਾਯੁ ਕੇ ਦੇਖ ਤੇ ਗਿਹੰ ਕੇ ਦੇਖ ਯਥਾਇ

ਅਪੁਨਿ ਪਤਿ ਸੋ ਬਚਨ ਉਚੇਗੈ। ਸੁਨੈ ਨ ਥਾਇ ਹੁਨ

ਤਿਹੰ ਗੈ ਸੋ ਕੋ ਅਧਿਕ ਪ੍ਰਾਨ ਤੇ ਘਾਗੈ। ਕੋ ਜਿਨੈ

ਹਨ ਤੁਮ ਮੇਰੇ ਘਾਇ ਤੇ। ਸੱਤਿ ਸੱਤਿ ਤ ਬਨਿ ਪਕ

ਹਿਯੋ ਤਾ ਹਿਯੁ ਕਰੇ ਡਗੈ। ਅਗੇ ਹੋ ਕੈ ਨਿਕਸਿਯੋ ਸਕਿਯੋ

ਨਮੁ ਕੁਝ ਬਿਚਾਰਿ

ਤੇ ਸੰਘਤ ਯੈ ਬਰਖੀ ॥ ਪ੍ਰਗਟਾਵੁ ਤੁਤ ਨੇ ਭੋ
 ਖੀ ॥ ੧੧ ॥ ਜੈ ਨੇ ਸਮੀਤ ਪਿਛਵੇਰੇ ਆਵਾ ਬਰਿ ਸਕੇ
 ਤ ਯੈ ਬਚਨ ਸੁਨਵਾ ॥ ਸਾਖਿ ਅਨਸਹਿਤ ਕਾ ਲਿਖੈ
 ਜੈ ਤੋ ॥ ਪੁਜਿ ਗੰਗਾ ਕੋ ਗ੍ਰਿਹ ਐਤੋ ॥ ੧੨ ॥ ਦੇਵਾ ਜੈ ਕੇ
 ਉਹ ਮੰਗੇ ਹਿਤੁ ਤਹ ਮਿਲਿਯੋ ਮੁਹਿ ਆਇ ॥ ਭੇਰ ਰਵ
 ਕਛੁ ਨ ਲਾਹਿ ਯੈ ਮੀਤ ਹਿਗਈ ਜਤਾਇ ॥ ੧੩ ॥
 ਆਗਨੀ ਪਛਾਨੀ ਕਿ ਮੰਦਿ ਰਕੇ ਪਿਛਵੇਰੇ ਮੈ ਰਖੋ
 ਸੁਖਦਾਈ ॥ ਚਤੁਰ ਬਤ ਕਹਿਯੋ ਸੁਕਚੈਤ ਬਕੀ
 ਨੀ ਹੈ ਬੈਨ ਨ ਮੈ ਚਤੁਰਾਈ ॥ ਪੁਛਿ ਸਖੀ ਅਪਨੀ ਮਿ
 ਸਹਿ ਉਤ ਪਿਆਰੇ ਕੋ ਐਸੀ ਸਹੇਟ ਬਤਾਈ ॥ ਸਥਰ
 ਲੋਗੀ ਤੋ ਕਲਿ ਚਲੇ ਗਏ ॥ ਦੇਖੀ ਕੋ ਦੇਹੇ ਪੁਜਨ ਮ
 ਈ ॥ ੧੪ ॥ ਜੈ ਪਈ ਯੈ ਨਿਪ ਸੋ ਕਹਿ ਪ੍ਰਗਟ ਸੁਨਾਈ ॥
 ਮੀਤ ਹਿਉ ਤੈ ਸਹੇਟ ਬਤਾਈ ॥ ਭਵਨ ਭਵਨ ਕਿ ਮੈ
 ਜੈ ਤੋ ॥ ਪੁਜਿ ਮੰਗਲ ਕੋ ਫਿਰਿ ਐਤੋ ॥ ੧੫ ॥ ਦੇਵਾ ਜੈ
 ਕੇ ਉਹ ਮੰਗੇ ਹਿਤੁ ਤਹ ਮਿਲਿਯੋ ਮੁਹਿ ਆਇ ॥ ਭੇਰ
 ਕਛੁ ਨਿਪ ਨ ਲਾਖਿਯੋ ਮੀਤ ਹਿਗਈ ਜਤਾਇ ॥
 ਕਹਿ ਕੋ ਰਾਨੀ ਉਠੀ ਕਰਿਯੋ ਮੀਤ ਗ੍ਰਿਹ ਗੰਗਾ ਨਿਪਤਿ
 ਪ੍ਰਫੁਲਿਤ ਚਿਤ ਭਯੋ ਗਈ ॥ ਮਿਦ ਕੇ ਭੋਨ ॥
 ਪਾਸੇ ਦੇਸਤ ਸਾਵੈ ਚਰੇ ॥ ਸਮਾਪਤ ॥
 ੧੫ ॥ ੧੫ ॥ ੧੫ ॥ ੧੫ ॥

ਮੰਦਰੇ ਸਜਾਇ ਕਰੈ ॥ ਕਾਜ ਕ੍ਰਿਸਾਨੀ ਕੋ ਨਿਰਬ
 ਧੈਰਿ ਨ ਦਿਨ ਖੇਤ ਮੈ ਰੁਈ ॥ ਰਾਮ ਸੀਤ ਨ ਮਾਗ ਕਹਈ
 ਰਾਧਾ ਨ ਮਨ ਮਿਗ੍ਰਿਤ ਕੋ ॥ ਕਛੁ ਨ ਲਾਜਹਤ ਤਨ
 ਵੇਕਾ ॥ ਨਿਤ ਉਠਿ ਬਾਗਵਾਨ ਪੈ ਜਾਇ ॥ ਭੋਗ ਕਮਾਇ ਬਹੁ
 ਮਿਗ੍ਰਿਤ ਆਵੈ ॥ ਲੈਸਤੁ ਅਪਤਿ ਓਗਿ ਸਧਾਈ ॥ ਚਲੀ
 ਚਲੀ ਮਾਲੀ ਪਹਿ ਆਈ ॥ ਬਸਤੁ ਕੋ ਮੈ ਭੋਗ ਕਮਾ
 ਯੋ ॥ ਤਿਹ ਸਤੁ ਅਕੀ ਕਰੀ ਬਨ ਯੋ ॥ ਸਤੁ ਅ
 ਨਕ ਗੀ ਬਨ ਏਕੈ ॥ ਮੈ ਬਾਯੋ ਬਨ ਆਇ ॥ ਸਤੁ ਅਹੀ ਸੋ
 ਜਾਨੀ ॥ ਯੋ ਕਰੀ ਨਹੀ ਨਿਯੋ ਜਾਇ ॥ ਭੋਗ ਕਰਤ
 ਭਾਮਿ ਨ ਸੁਖ ਪਯੋ ॥ ਜਾਮਿ ਕਤ ਸੋ ਕੇਲ ਕਮਾਯੋ ॥ ਮਾਲੀ
 ਕੇ ਗ੍ਰਿਹ ਤੇ ਜਬ ਆਈ ॥ ਬਸਤੁ ਅਪਨੈ ਲਯੋ ਉਠਈ
 ਲੈਸਤੁ ਅਨਿਜੁ ਪਤਿ ਪਹਿ ਗਈ ॥ ਕੋਲ ਬਸਤੁ
 ਏਤ ਤਿਹ ਭਈ ॥ ਰਬੀ ਪੋਸਿ ਚੋ ਕਿਜ ਕਹਿਯੋ ॥ ਤੁਸਬ
 ਚਨਤ ਬਹੀ ਰਿਖ ਕਹਿਯੋ ॥ ਸੇਵਤੁ ਤੁਹੀ ਸੁਪਨਾ
 ਚਿਯੋ ॥ ਯੋ ਕਰੀ ਮਤ ਪਛੇਤ ਵਧਯੋ ॥ ਮੈ ਰਹਿ ਪਿਤਲ
 ਯੋ ਬੁਲਾਈ ॥ ਜੋ ਉਨ ਕਹਿਯੋ ਸੁਕ੍ਰਿਅ ਕਮਾਈ
 ਸਤੁ ਅਨਕ ਗੀ ਬਨ ਏਕੈ ॥ ਤਨ ਚ ਬੈ ਕਇ ॥ ਤਕੈ
 ਵਗ ਮਤ ਕੋ ਬਹੁੰਤ ਸਨਹੈ ॥ ਫੁਲਿ ਗਯੋ ਜਗੁ
 ਤੁਸਨਿ ਭੇਦ ਨ ਸਕਿਯੋ ॥ ਆਇ ॥ ਸਤੁ ਅਨਕ ਗੀ ਤੁਗੈ ਕੈ ਮੁ
 ਹਿ ਰਿਖ ਲਯੋ ਬਚਾਇ ॥

ਸਤਗੁਰੁ ਏਵਾ ਮੈ ਹੁਤ ਨਾਨਕ ਮਸਤਾਨਾ
 ॥ ਭਾਕੀ ਅਤਿ ਹੀਰੋ ਮੈ ਰੀ ਨੋ ਰੂਪ ਮੁਰਾਰ
 ਤਿਖਤ ਕੋ ਨੈਨ ਨਿਹੰਗੀ ॥ ਅਪਨੋ ਕੋ ਕਰਿ ਧੰਨਿ ਆਖਿ ਚਰੈ
 ॥ ਆਕੇ ਰੂਪ ਤੁਲਿ ਕੋ ਉਨਾਂ ॥ ਯੋ ਕਹਿ ਕੈ ਅਬ ਲਾਖ
 ਦਿਨਾਂ ਹੀ ॥ **ਕਹਾ** ਰੀ ਪਕਲ ਨਾਮ ਹੁਤੀ ਦੁਹਿ
 ਤਰਾ ਜੁ ਕਮਾਗੀ ॥ ਅਮਿਤ ਰਬੁ ਤ ਕੇ ਹੋਰਾ ਸੀ ਕੋ
 ਜਾਗ ॥ ਪਠੈ ਏਕ ਤਿਨ ਸਤਗੁਰੀ ਲਾਯੋ ਸੁਨਾ ਬੁ
 ਲਾਇ ॥ ਮੈਨ ਦਿਨ ਤਾਂ ਸੰਗ ਮੈ ਅਧਿਕ ਚਿੰਤੁ ਸੁਖ ਪਾ
 ਇ ॥ **ਕਹਾ** ਰਤ ਵਿਸਤਿ ਹੰਧ ਮਥੁ ਲਵੈ ॥
 ਕਾਮ ਕੇ ਲਤਿ ਹੰਧੀ ਕਾਮ ਵੈ ॥ ਪ੍ਰੀਤਿ ਮਾਨਿ ਤਿਹੰਸਾ
 ਬਥਿ ਹੰਗੀ ॥ ਵਕੇ ਲਾਏ ਪ੍ਰਾਨ ਦੈ ਡਰੈ ॥ ਏਕ ਵਿਸ
 ਤਿਹੰਧ ਮਥੁ ਲਾਯੋ ॥ ਤਬ ਕੋ ਪਿਤਰ ਕੇ ਗ੍ਰਿਹ ਆ
 ਯੋ ॥ ਕਲੁ ਨ ਚਲਿਯੋ ਜਤਨ ਇਹੰ ਕੀਨੋ ॥ ਅਜਨਾ
 ਜਿ ਬਿਰਕਤੀਨੋ ॥ **ਕਹਾ** ਰਤ ਅਧਿਕ ਮੁਕਤ ਕੋ
 ਪਿਤਾ ਸਕਿਯੋ ਭੇਰਨਾਂ ਹਿਰੀ ਨਾ ॥ ਆਖਨ ਅਜਨਾ
 ਜਿ ਤਿਖਾ ਮੀਤ ਬਿਰਕਤੀਨੋ ॥ **ਕਹਾ** ਰਤ ਗੋਬਿੰਦ
 ਚੰਦਨੇ ਸਕੇ ਮਾਧਵ ਨ ਲਾਨਿ ਜੁ ਮੀਤਾ ਪਛੇ ਬਿਕ

ਸੋਸਤਖਟਕੋਕਸਾਸੰਗਿਤਿ ॥ ੩੩ ॥ ਮਧੁਮਧੁ
 ਧੁਨਿਬੇਨੁਬਜਾਵੈਜੋਕੋਊਤ੍ਰਿਖਾਸ੍ਵਨਤਸੁਨਿਪਾ
 ਵੈ॥ ਚਿਤਮੈਅਪਿਕਮੰਤੁਰੈਫੁਲੈ॥ ਗ੍ਰਿਹਕੀਸਕਲਤ
 ਹਿਸਧਿਭੁਲੈ॥ ਪੁਰਬਾਸੀਨਿਪਪੈਚਲਿਅਏਅ
 ਏਗਤਿਨਬਚਨਸੁਨਏ॥ ਕੈਮਧਵਨਲਕੋਅਥਮ
 ਭੋਯੋਨਤੰਯਕੋਰੇਸਨਿਕਗਿਯੋ॥ ੩੪ ॥ ਇਹਮਗੀ
 ਇਸਤੀਨਕੇਲੇਤਚਿਤਥਿਗਮਾਇ॥ ਜੋਹਮਸਭਕੋਕਾ
 ਰਿਯੈਤੰਇਹੰਗੀਯੋਗਇ॥ ੩੫ ॥ ਤੰਗਿਰਵਤਬਜ
 ਟਾਮੰਗਏ॥ ਭੰਤਿਭੋਭੰਤਿਕੀਪ੍ਰਭਾਬਨਈ
 ਮਧੋਨਲਕੋਕੋਲਿਪਠਾਇਸਾ॥ ਤਵਨਸਭਾਤੀਤਰਬੈ
 ਗਇਸਾਗੀਫੁਥਿਪ੍ਰਤਬਬੇਨੁਬਜਾਈ॥ ਸਭਇਸਤਿਨ
 ਕਿਚਿਤਸੁਭਈ॥ ੩੬ ॥ ਸਭਾਅਥਲਾਮਹਿਤਭਈ
 ਨਰਸ੍ਵਨਸੁਨਿਪਾਇ॥ ਸਭਹਿਨਕੇਤਨਸੰਗਏਕਮਲ
 ਧਤਲਪਦਾਇ॥ ੩੭ ॥ ਮਧਵਨਲਨਿਪਤੁਰਤ
 ਨਿਕਗਿਯੋ॥ ਥਿਪ੍ਰਜਨਜਿਯਤੰਨਹਿਮਾਗਿਯੋ॥ ਕਾਮਵ
 ਬੀਨਗਚਲਿਅਯੋ॥ ਕਾਮਕੰਦਲਾਸੰਹਿਤਭਯੋ॥
 ੩੮ ॥ ਕਾਮਸੈਨਗਜਾਜਹੰਤਹੰਦਿਜਪੁਰਚਿਯੋਗਾਇ
 ਯਗਦਤੀਨੈਸਾਭਤ੍ਰਿਖਨਚਤਜਹੰਬਨਾਇ॥ ੩੯ ॥
 ਮਧੋਤੰਨਸਭਾਮਹਿਅਯੋ॥ ਅਨਿਗਵਕੋਸੀਸ
 ਫੁਕਯੋ॥ ਸੁਗਧੀਗਥੈਠਥੁਜਹੰਨਚਤਕਾਮਕੰਦਲਾ

ਜਿਥੇ ਮੀਤ ਤਿਹੋਰਨਉ ਚਿਹਰਾ ਸੇਤਨਗ
 ਰੇਕਾ ਸੈਕੋਰ ਪੁਕਾਗਾ ਤਨਕ ਅਗੀਨ ਕੇਸਿ ਭਏ ਜਗ
 ਉਸੰਭਾ ਰਿਸੰਭਾਰਿ ਅਜੁ ਸਖੀ ਮੈ ਨਿਯੋਪ
 ਹਠਾਤ ਪਿਯੋਗੀਨਾ ਪਹਿਯੋਗੇ ਭਗਾਪਰਿ ਭਯਹਿਲੇ
 ਠਟਿਹੈ ਕੋਨ ਭੁਮਸੁਖ
 ਸਿਸੁੰਦਰ ਹਿਯੋਗੇ ਹਮਕੋ ਬੇਗ ਬਿਦਮੁ ਕੋਹਾਹ
 ਮੇਰੇ ਕਛੁ ਤਪਨਹਿ ਕਰਿ ਘੁਹਾ ਨਿਤੀ ਰਮਕੋ ਮਸੰਭ
 ਰਿਖਹੁ ਸੁਨਤ ਬਚਨ ਕਾ ਮਥੈ ਭੈਭੁ
 ਮਿਪਰੀ ਮੁਰਛਾਇ ਜਨੁ ਘਾਇਲ ਘਾਇਨਹੈ ਗੋਗੀ
 ਅਧਿਕ ਬਿਯੋਗੇ ਸੈ
 ਕਾ ਮੰਭਈ ਰਕਤ ਨਗਹਿਯੋਗੇ ਰ
 ਗਇਚਿਤ ਟਕੋਤ
 ਮਾਸਗਹਿਯੋਨ ਮਾਸਾ ਬਿਗਹਿਨ
 ਮਾਸਗਹਿਯੋਨ ਮਾਸਾ ਅਤਿਕਾਮ
 ਵਤ ਬਗਾਨ ਮਾਪਵਨ ਲਾਕੋਹੇਤਾ ਫੁਟੇ ਅਮਲ
 ਫੀਮਯਾਹਿ ਜਨੁ ਪਸਵੇਲੇਤ ਮਿਲਤਨੈ
 ਨਹਿਗਹਿ ਸਕਤ ਜਾਨਤ ਪ੍ਰੀਤਿ ਪਤੰਗਾ ਫੁਟਤ ਬਿਗ
 ਹਥਿਯੋਗੇ ਤੋਹੇ ਮਤ ਅਪਨੇ ਅੰਗ
 ਖੰਡ ਖੰਡ ਕੇਤੀ ਰਥ ਕਾਹੇਨਾ ਬਾਰਿ ਅਨੇਕ
 ਅਗੀ ਮੈ ਬਠੇਨਾ ਕਾਸੀ ਬੈਥੇ ਕਰਵਤ ਹਿਪੈਨਾ ਫੁਢ
 ਮੀਤ ਤੋਕੋਤਉ ਲੈਹੈ ਜਹਿ ਪਿਆਰ

ਵਚਲੇ ਪ੍ਰਤਿਤ ਹੀ ਚਟੋ ॥ ਸਕਲ ਸਿਖਿ ਲਭੇ
 ਅੰਗ ਸੀ ॥ ਭਲੋ ॥ ਮਾਧਵ ਨ ਲੋਕ ਨ ਮੁਖੀ ॥
 ਨਿਕੋ ॥ ਭਲਗਤ ਉਚਟ ਸੁਤਿ ਕਰਿ ਮਾਨਿਐ
 ॥ ਤੁਮਹੀ ਬਾਛ ਕਰਤ ਪ੍ਰਨਹੈ ਜਮ ਮੋਹਿ ॥
 ਮੇਧ ਪ੍ਰਤਿ ਰਹੈ ਲੋਕ ਮੁਖਿ ਚਿਤੈ ਤੈ ॥ ਚ
 ਗੀਥਿ ॥ ਕੀ ਅਗਿ ਮੈ ਜਗਿ ਪੈ ॥ ਤੰ ਭੀ ॥ ਭੀ ਤਿ ਜਗਿ
 ਬਗਿ ॥ ਫਿਗਤ ਕਬਹੂ ਨ ਜਾਉ ॥ ਸਾਂਚ ਕਰਤ
 ਤੈ ॥ ਜਨੀ ਹੀ ਪ੍ਰੇਮ ਸੰਪਾਗਿ ॥ ਭਗਤਿ ਕਰਿ ਹੀ
 ਗਿ ॥ ਜਗਤ ਕਾ ਠਕੀ ਅਗਿ ॥ ਤਬ ਮਾਧਵ
 ॥ ਠਿਚ ਲਿਖੇ ਭੋਪ ਵਨ ਕੇ ॥
 ਨਿ ॥ ਸੁਪਨਿ ਗਏ ਬਿਕ੍ਰਮ ਜਹੰ ਨੇਸ
 ॥ ਕਮਜਹੰ ਨਿਤਿ ਚਲਿ ਆਵੈ ॥ ਯੁ
 ॥ ਵੈ ॥ ਮੰਦਿ ਉਚ ਪੁਜਾਯੋ ॥
 ॥ ਤਹਿ ਲਜਾ ਹੀ ॥ ਤਿ
 ॥ ਰੋਹ ਲਿਖੇ ਬਨ ਲਿਖੇ ॥ ਬਿਕ੍ਰਮ ॥ ਚ
 ॥ ਹੀ ਮੇਰ ਉਪਾਇ ॥ ਜੇ ਨੇਰੋ ਗਨ ਸੰਗ ਸੇਤਿ ਨੇਕ
 ॥ ਤਉ ਪਇ ॥ ਬਿਗਤਿ ਰੋਖ ਨ ਜੇਗ ਸੇਤਿ ਨੇਕ ਕੁ
 ਨ ਬਚਉ ॥ ਬਿਕ੍ਰਮ ਸੇਨ ਤਹ ਚਉ
 ਅਯੋ ॥ ਅਨਿਗੰਗ ਕੀ ਸੁਹਿ ॥ ਯੋ ॥ ਬਾਚਿ ਰੋਹ
 ਚਕਿ ॥ ਹੀ ॥ ਕੇ ਬਿਗਤਿ ॥ ਅਯੋ ॥ ਹੀ ॥ ਕੀ ॥
 ॥ ਕੇ ਬਿਗਤਿ ॥ ਅਯੋ ॥ ਹੀ ॥ ਤਕੇ ॥ ਹੁ ॥ ਯੁ ॥ ਲਇ ॥

ਜੇਵਹੁਕੈਸੁਹੈਕਹੈਤਕੇਜਿਅਨਉਪਾਇ :
 ਬਿਕ੍ਰਮਮਾਧਵਬੋਲਿਪਠਯੋ॥ ਆਰੁਰੈ
 ਆਸਨਬੈਠਯੋ॥ ਕਹੇਜਿਅਗਿਆਨੇਹੁਸੁਕਸਿਹੋ॥ ਪ੍ਰਾਇਜ
 ਨਨਲਗੇਹੇਤੁਤੁਹਿਲਹਿਓ॥ ੨॥ ਜਬਮਾਧਵਕਹਿ
 ਭੇਰਸੁਨਯੋ॥ ਤਬਬਿਕ੍ਰਮਸਭਸੈਨਬੁਲਯੋ॥ ਸ
 ਜੇਸਸਤ੍ਰਕੋਚਤਨਧੋਗੇ॥ ਕਮਵਤੀਕੀਓਸਿਧੇ
 ੩॥ ਦੁਤਪਠਯੋਏਕਕਮਸੈਨਤਿਪਸੈਕਹੋ॥ ਕਾ
 ਮਕੰਦਲਾਏਕਦੈਸੁਭਦੈਸਉਬਾਭਿਏ
 ਕਮਵਤੀਭੀਤਹੁਤਯੋ॥ ਕਮਸੈਨਜੁਕੈਸਿਗਨਿਯੋ
 ॥ ਬਿਕ੍ਰਮਭਹਿਯੋਸੁਤਹਿਸੁਨਵਾ॥ ਅਪਿਕਰਵਕੋ
 ਦੁਖਉਪਜਾਵਾ॥ ੪॥ ਨਿਸਿਸਚਭੇਰਿਨਕੇਭ
 ਏਨਿਸਿਗਵਿਕੈਓਵੋਤਾ॥ ਕਮਕੰਦਲਾਕੋਰਿਯਥਤ
 ਉਨਹਮਤੋਹੋਤ॥ ੫॥ ਕਮਕੰਦਲਾਕੋਰਿਯਥਤ
 ਰਜਕਿਅਨਭਿਕਾਮ॥ ਬਿਚਗੀ॥ ਕਹਗੰਠਿਬੰਧੀਤੁਮੋ
 ਜਾਨਿਯਾਗੀ॥ ਕਹੀਮ॥ ਨਿਮੇਗੀਕਹੰਨਹਿਭਯੋ॥ ਇਨੈ
 ਰੇਮੇਲਤਹਿਕੋਗਬਧੋ॥ ੬॥ ਹਠੀਹੋਮਾਗੀਸੁਤੁ
 ਮਹੁਪਛੋਨੈ॥ ਰਿਸਾਚਗਿਕੀਸਦਲੇਹਮਨੈ॥ ਬ
 ਭੀਵਦਆਰੇਵਜਾਕੋਬਖਾਨੈ॥ ਕਹੰਕਤੁਤੋਨਸੈ
 ਜੁਧਠਨੈ॥ ੭॥ ਬਜੀਦੁਰਭੀਦੀਹਰਬਧਭਗੋ॥ ਜ
 ਬੈਦੁਤਕਦਬੈਨਐਸੋਉਚੇਗੇ॥ ਹਠਿਯੋਬੀਸਹੋਠਕਹਿ
 ਯੋਜੁਪਮੰਗੀ॥ ਕਹਬਿਕ੍ਰਮਕਲਕੋਖੰਡਖੰਡੋ॥ ਚ

ਕਿਹੋਲੈ ਅਨੀਕੋ ਬਲੀ ਚੀਰਤਗੇ॥ ਖੰਡੇ ਲੇ ਬਧੇ
 ਧੰਧੇ ਪਥੇਗੇ॥ ਗਹਰ ਵਸੇ ਚੰਨ ਗਹਰੇ ਲੇ ਤਰੇਗੇ॥
 ਜੰਗੀਧਾ ਜਿ ਤੇ ਨਾਂ ਐ॥ ਸੁਨਿਯੋ ਬਿਕ੍ਰਮਾ ਬੀ
 ਗਸਕੁੰ ਬੁਲਾਏ॥ ਠਟੇ ਠਾਠ ਗਵੇ ਚੰਦੇ ਖੇਤ ਅੰ
 ॥ ਦੁਹੰ ਚੰਦੇ ਸੁਗਸੈ ਨਉ ਮੰਗੈ॥ ਸਿਲੇ ਜਾਇ ਜਮਨਾ
 ਨੋ ਪਾਇ ਗੰਗੈ॥ ਕਿਤੇ ਬੀਰ ਕਰਵਾਰਿ ਕਾਢੈ ਚਲਾ
 ਵੈ॥ ਕਿਤੇ ਚਮਪੈ ਪਾਇ ਤਾ ਕੇ ਬਚਾਵੈ॥ ਕਿਤੇ ਬਰਮ
 ਪੈ ਚਮਰੁ ਪਗਮਝੇਗੇ॥ ਉਠੈ ਨਰਭਰੇ ਛੁਟੈ ਚੰਨ ਗੰ
 ॥ ਕਿਤੇ ਗਠਨੈ ਗੁੰਗ ਜੋ ਲਾਚਲਾ ਵੈ॥ ਕਿਤੇ ਅ
 ਪਚੰਦਾ ਰਿਬਾਨ ਬਜਾਵੈ॥ ਕਿਤੇ ਸੁਸੈ ਬੀ ਸੁਆ
 ਥਲੈ ਕੈ॥ ਮੰਡੇ ਆਨਿ ਜੋ ਪਾਮਹ ਕੋ ਪਰੈ ਕੈ
 ਧੋਪ ਖੰਡੇ ਲਾਏ ਠੰਢਾ ਸੈ ਸੀ॥ ਮੰਨੈ ਨਾਮੈ ਕੇ ਸਾਹੁ ਕੀ
 ਜੁਲਾਠੈ ਸੀ॥ ਕਹੀ ਮੁੱਤ ਕੀ ਭਾਤਿ ਮਾਤਾ ਚਿਹੰ
 ॥ ਜਿਸੈ ਕੰਠ ਭਰੇ ਤਿਸੈ ਐ ਚਿਮਰੈ॥ ਜਬ
 ਇਹੰ ਭੰਤਿ ਸਕਲ ਭਟਲੇਗੇ॥ ਟੁਕ ਟੁਕ ਗਨ ਮੈ ਰੈ ਪ
 ਗੇ॥ ਤਬ ਬਿਕ੍ਰਮ ਪੰਸਿ ਬੈਨਉ ਚੰਗੇ॥ ਕਾਮ ਸੈਨ ਮੁਕੁ
 ਹਿਯੋ ਹਮਰੈ॥ ਰਾਖਾ ਰੈ ਬੇਸੁ ਇਹ ਬਿਪ੍ਰਕੋਸਾ
 ਰੇ ਬਚਨ ਅਚੇਤਾ॥ ਬਿਥਾ ਜੁਝਾਵਤ ਕਿਯੋ ਕਟਕਏ ਕ
 ਨਟੀ ਕੋ ਪੇਤ॥ ਪਤਾ ३੨॥ ਕਾਮ ਸੈਨਾ ਤਿਹੰ ਕਹੀ ਬਕੀ
 ॥ ਪੁਨਿ ਬਿਕ੍ਰਮ ਪੰਸਿ ਮਹਉ ਚੰਗੇ॥ ਹਮਰੁ ਮਲਕੈ ਕੈ ਪ
 ਟਤ ਜਿ ਰੇਈ॥ ਕੈਜਿ ਤੈ ਕੈ ਰੈ ਕੋਈ॥ ਅਪਨੀ ਅਪ

ਨੇਹੀ ਸਿਰਲੀਜੈ॥ ਅਉਰ ਨ ਕੇਸਿ ਗਿਬਿਥਾਨ ਦੀਜੈ॥
 ਥੈਠਿ ਬਿਗਾੜਾ ਪੁੱਜੇ ਕਹਿਯੋ॥ ਨਹ ਕੇਸੇ ਭਲੇ ਗਨੰਦੇ
 ਮਹਿਯੋ॥ ੫੫॥ **ਦੇਯਾ ਕਾ ਮਸੈ ਨਾਇੰਦ ਬਚਨ ਸੁਨਿਅ**
ਧਿ ਕਉ ਠਿਯੋ ਗਿਸਖਾਇ॥ ਅਪਨੇ ਤੁੰਗ ਪਵਾਇ ਕੇ ਬਿ
 ਕ੍ਰਮ ਲਾਯੋ ਬੁਲਾਇ॥ ੫੬॥ **ਕਾ ਮਸੈ ਨਾਮੇ ਕਹਿਯੋ ਸੁਰ**
ਸਾ ਮੁੱਝਾਇ॥ ਭੁਗਿਸੈ ਹਥੀ ਬਿਟਕੈ ਤੋਤੁੰ ਬਿਕ੍ਰਮ
 ਗਾਇ॥ ੫੭॥ **ਭੁਗਿਸੈ ਹਥੀ ਪੇਟ ਮਹਿ ਚਿਤ ਮਹਿ ਅਧਿ**
ਕਹਿਸਾਇ॥ ਅਨਿਕਟ ਗੀਕੋ ਕਹਿਯੋ ਕਾ ਮਸੈ ਨੇਕੰਘਾਇ
 ੫੮॥ **ਐਸੇ ਕੋ ਐਸੇ ਲਾਤ ਜਿਯ ਤਨ ਛਾਡਤ ਅੰਗ**
ਮਾ ਮਿਕਟ ਗੀ ਗਯੋ ਜਿਯ ਤਰਾਵਤਿ ਤੰਗ॥ ੫੯॥
ਪਈ॥ ਜਿਤਿ ਤਹਿ ਸਭ ਸੈਨ ਬੁਲਾਈ॥ ਭੀਤਿ ਭੀਤਿ
 ਕੀ ਬਜੀ ਬਧਾਈ॥ ਰੇਵਨ ਗੀਛਿ ਇਹੈ ਬਰਾਯੋ॥ ਬੁ
 ਟੀਹੁ ਤੋ ਅਬੁਟੀਹੈ ਗਯੋ॥ ੬੦॥ **ਦੇਯਾ ਕਾ ਮਸੈ ਨਾਮੇ**
ਸਜਿ ਅਪੁਨਿ ਪਗਯੋ ਬਿਪ੍ਰਕੇ ਕਾਮਾ ਜਿਹੰ ਕਾਮਾ ਲੈ
ਲਹੁ ਤੀਲੈ ਮਧਵ ਕਾਮ॥ ੬੧॥ ਚੰਦ੍ਰਾ ਜਾਤੈ ਇਹੈ
 ਬਚਨ ਤਿਨ ਕਹਿਯੋ॥ ਮਧਵ ਖੇਤੋਂ ਤਵ ਗਹਿਯੋ॥ ਸੁ
 ਨੰ ਬਚਨ ਤਬ ਹੀ ਮਹਿ ਗਈ॥ ਨਿਪਲੈ ਇਹੈ ਬਕਹਿਰਿ
 ਜਰਈ॥ ੬੨॥ **ਅਹ ਬਚਨ ਬਸੈ ਨਾਮੁ ਨਿਲੀਨੰ॥** ਪਲ
 ਕੇ ਕਾਮਹਿ ਪੂਨਹਿ ਦੀਨੰ॥ ਜਬ ਕੰਤ ਕਹਿਯੋ ਗਾਇ ਨਿਹ
 ਗਿਯੋ॥ ਜਾਮ ਮਰਨ ਕਾ ਨਿਗ੍ਰਿਹ ਪਾਗਿਯੋ॥ ੬੩॥ ਚਿਤ ਜ
 ਗਾਇ ਜਗਨ ਬਲਾਗਿਯੋ॥ ਤਬੈ ਤਲਤ ਤੰਤੋ ਜਗਿਯੋ॥
 ਬ

ਸੀਚ ਅਮ੍ਰਿਤ ਤਿਨ ਦੁਹਨ ਜਿ ਅਯੋਗ ਨਿਪ ਕੇਚਿਤ
 ਕੋਤਾ ਪਮਿਟ ਯੋ॥ ੬੪॥ ਰੋਹਨਾ ਸਹਿ ਸੈਥੀ ਪਵ ਕਬ
 ਗਿਯੋ ਦੁਹੁ ਅਨਲ ਯੋਬ ਚਾਇ॥ ਕਮਾਰੀ ਜੈਤਮ
 ਹਿਧਿ ਨਿਯਾ ਬਿਕ੍ਰਮ ਗਇ॥ ੬੫॥ ੧॥ ਇੰਤਰੀ ਰੋਹ
 ਖਿਮਾਨ ਪੁਰਖ ਚਾਇੰਦ੍ਰੰਦ੍ਰੁ ਰਸੀਦਾ ਵਨਵੇ ਵੀਰ
 ਰਸਮਾਪਤ ਸੁਤ ਸੁਤ ਮਸਤੀ॥ ੬੬॥ ੧॥ ੬੩ ਰਾਮ
 ਰੰ॥ ਚੋਪਈ॥ ਰੱਬ ਨਰੇ ਸਥਿਰ ਚੰਡ
 ਨਨਗੀ ਜੋਗੀ ਗਏ ਭਏ ਘਰ ਬਗੀ॥ ਮੰਗਲ ਸੈਨ ਰਵ
 ਜਗ ਕਹਈ॥ ਸਭ ਅਹਿਕੁਲ ਜਾਤੋਂ ਤਿਨ ਗਹਈ
 ਸਹੁ ਪਕਲਾਤ ਕੀ ਬਰਨਗੀ॥ ਮਾਨੁ ਮਹਾਰੂਕੀ ਪਿ
 ਗੀ॥ ਤਸੈ ਨੇਹ ਨਿਪਤਿ ਕਛੈ॥ ਕਰੈ ਸੇਈ ਜੋਈ ਵਹ
 ਹੈ॥ ਰਾਗੁ ਅਮਾਲ ਛੰਦਾ॥ ਗੰਗਾ ਮਹਲਾ ਬਿਖੈ ਹੁਤੇ ਨ
 ਗਾਇਤ ਵਨੈ ਕਲਾਹੁ ਪ੍ਰਭਾ ਬਿਰਾਜਤੀ ਤਹੁ ਸੁੰ
 ਰਗੀ ਲੈ ਬਾਲਾ॥ ਕਨ੍ਹਰ ਦੰਦ ਅੰਨ ਫੀਰੀ ਬਿਨੁ ਬੀਨੀ
 ਵੰਗਾ॥ ਭੀਤਿ ਭੀਤਿ ਨ ਕੇਕੁਲਾ ਹਲੇ ਤੇਤ ਨ ਗੰਗਾ॥
 ਏਕ ਨਦੁ ਅਤਹੁ ਹੈ ਤਿਹ ਬਿਸਨ ਦੁਹੁ ਨਾਮਾ ਗਵ
 ਜੁਤ ਕੋ ਨਚ ਵਤਹੈ ਅਠੰਗ ਮਾ ਅਮ੍ਰਿਤ ਰੂਪ ਬਿਲੋ
 ਕਿਤ ਕੋ ਗਨਿਯੰ ਹਿਨਿ ਜੁਨੈ ਨਾਹਿੰ ਗੰਗਾ ਬਿਸੰਭ ਕੁਪੈ
 ਬਧੀ ਸਾਇਕ ਮੈਨ॥ ੬੭॥ ੩ ਮਰ ਛੰਦਾ॥ ਗਨਿਯੰ ਮਖੀ ਪ
 ਠਾਇ॥ ਸੇਲ ਯੋਧਾ ਮਥਲਾਇ॥ ਤਜਿ ਕੈ ਨਿਪਤਿ ਕੀ
 ਕਨੀ॥ ਤਸੈ ਮੀਰੁ ਚਿਮਨ॥ ੬੮॥ ੩ ਅਮ੍ਰਿਤ ਰੂਪ ਨਿ

ਗੀਸਿਵਸਤ੍ਰੇਯੋਸਮਾਗਿ॥ ਤਬਲੋਨਿਪਤਿਗਿਯੋ
 ਆਇਅਥਲਾਅਪਿਕਰੁਖਪਾਇ॥੬॥ ਤਬਕਿਯੋ
 ਹੋਏਉਪਾਇ॥ ਇਕਦੇਗਲਈਸਮਾਇ॥ ਤਪੈਤਵੇਕਦੀਨ
 ਕਉਸਕੈਤਹਿਨਚੀਨ॥੭॥ ਜਾਪੈਘਨਿਜਲਪੈਗਾ॥ ਤਰਕ
 ਨਉਦਿਕਢਗਾ॥ ਤਮੈਗੁਲਾਬਹਿਪਾਇ॥ ਕਾਢਿਯੋਪਤਿ
 ਰਿਖਗਇ॥ ਚਾਰਹਰਾ॥ ਸੀਚਿਯੋਵਹੈਗੁਲਾਬਲੈਪਤਿ
 ਕੀਪਗਿਯਾਮਾਂਹਿ॥ ਫਿਗਕਿਸਬਨਪਹਿਕਾਢਿਯੋਭੇਰ
 ਲਹਿਯੋਜਕੁਨਾਂਹਿ॥੮॥ ਚੰਪਈ॥ ਨਾਬਬਗਜਮੈਲਗ
 ਵਯੋ॥ ਯਹਗੁਲਾਬਤਿਹੰਠੇਆਯੋ॥ ਸਕਲਸਾਖਿਨ
 ਜੁਤਤੁਮਪੈਗਿਯੋ॥ ਪਛਲਿਯੋਜਕੁਕਛੁਨਬਿ
 ਚਗਿਯੋ॥੯॥ ਇਤਿਸ੍ਰੋਚਰਿਤਪਾਖਿਯੋਤ੍ਰਿਯਾਚਰਿ
 ਤਮੈਯੋਪਸਥਾਦੇਇਕਾਨਵਚਰਿਤਸਮਾਪਤਮਸ
 ਸੁਕਮਸ॥੧੦॥੬੩੨ਅਯੋ॥
 ਚਲਿਯੋਜੁਲੋਹੇਸਾਹੁਉਤਿਜਾਕਹੰਤਜਾਇ॥
 ਬਪਿਕਨਕਸਗੁਨਜਾਨਿਕੈਮਾਗਿਯੋਤਾਰਿਬਨਾਇ॥੧੧॥
 ਚਾਰੇਕਾਚਾਰ॥ ਉਤਿਉਤਿਅਵਹੁਫਸਯਹੁਯੋਕਹਤ
 ਮਗਜਾਇ॥ ਜੇਐਸਬਚਪੁਨਿਕਹਿਯੋਹਨਿਹੰਤਹਿਰਿ
 ਸਾਇ॥੨੦॥ ਚੰਪਈ॥ ਫਸਿਫਸਿਜਾਵਹੁਉਤਿਉਤਿਅਇ
 ਯਾਐਸੋਕਹਤਜੁਲੋਹੇਜਾਇ॥ ਚੇਗਨਕਸਗੁਨਚਿਤਕਿਰ
 ਗਿਯੋਵਸੈਜੁਤੀਸੋਤਿਹੰਮਾਗਿਯੋ॥੩॥ ਚੰਬਾਚਾਰੇਹਰਾ
 ਲੈਅਵਹੁਪਗਿਯਾਇਯਹੁਯੋਕਹਿਕਰੋਪਯਾਨਾਜਉਹਿਤ

ਤਿਥਖਾਨਿਹੋਹਨਿਹੋਤੁਹਿਤਨਬਨ॥੪॥ਜਬਚੋਰਨਾ
 ਸੇਕਹਿਯੋਤਬਤਤੋਗਪਾਇ॥ਲੈਆਵਹੁਪਗਿਜਾਇ
 ਘਹੁਯੋਮਗਕਹਤੋਜਾਇ॥੫॥ਚਰਿਪੁਤਪਤਿਸਾਯੋ
 ਇਕਨੈਤਜਾਪਗਨਾ॥ਦਾਬਨਤਕੋਲੈਚਲੈਆਪਿਕੋ
 ਕਮਨਮਾਨਿ॥੬॥ਚੋਪਈ॥ਤਬਲੋਕਤੋਜੁਲੋਹੈ
 ਘਹੁਲੈਲੈਆਵਹੁਪੈਪੈਜੈਘਹੁ॥ਸੈਨਕੇਸਵਨ
 ਇਹਪਗੀ॥ਪੜਹੰਸੈਪਨੁੰਹੀਤਹੰਡਗੀ॥੭॥ਤਿਨੋਸੋਕ
 ਯੋਕੋਹੰਸੁਓਚੋਗੀ॥ਕਹਿਯੋਬਗਭੋਕੋਰਤਪਧੋਗੀ
 ਦਮਭੋਰਕੀਬਾਤਨਜਾਨੀ॥ਜੋਤਿਨੁਕਹਿਯੋਵਹੈਜ
 ਜੁਮਾਨੀ॥੮॥ਏਕਾਵਤਕੇਬਹੁਨਗੀ॥ਪੁਤਨਹੋਤਤ
 ਹਿਦੁਖਿਭਗੀ॥ਅੰਗਬਿਹਾਹਿਯੋਕੁਥੁਕੋਕੀ॥ਤਕੋ
 ਵੰਨਭੁਤਬਿਪਿਰੀਨੀ॥੯॥ਸਭਹਿਨਆਨੰਦਚਿਤਬ
 ਚਯੋ॥ਤਬਲੋਕਹਤੋਜੁਲੋਹੈਆਯੋ॥ਬੁਭਭੋਕ
 ਹਿਉਚਪੁੰਕਾਯੋ॥ਸੁਨਿਯੋਜਾਹਿਪਨੁੰਹਿਨਤਿਨਮਾਹਿ
 ਯੋ॥੧੦॥ਪਰਜਨਬਾਚਾ॥ਭਲਾਭਯੋਇਹੰਕਹਤਪਧਾ
 ਹਿਯੋ॥ਜਬਲੋਗਨਜੁਤਿਨਸੋਮਾਹਿਯੋ॥ਜਾਤਭਯੋਤਿ
 ਹੰਥਭਭਗੀ॥ਜਿਹੰਅਤਿਅਗਨਿਨਗਮਹਿਲਾ
 ਗੀ॥੧੧॥ਗਿਰਿਗਿਰਿਪਰੈਮਹਲਜਹੰਭਗੀ॥ਛਪਨਕੇਜ
 ਹੰਓਭੈਅਵਗੀ॥ਭਲਾਭਯੋਯੋਮੁਖਪੁਕਾਹਿਯੋ॥ਜਾਹਿਸੁ
 ਨਿਯੋਤਾਹੀਗਹਿਮਾਯੋ॥੧੨॥ਦੋਹਗੀ॥ਦਸਯਗਪਨੁ
 ਹੀਨਕੀਸਹੀਜੁਲਾਹੈਮਾਗੀ॥ਤਪਛੇਪਹੰਭਭਯੋਜ

ਹੁਤੁਤੀਸੁਸਰਗਿ॥੧੩॥ ਚੰਪਈ ਗ੍ਰਿਹਜਨਕਰਾਖਾਹੁਨ
 ਹਿਖਵੈਭੁਖਨਮਰਤੁਲਾਜਤਬਤਵੈ॥ਅਪੀਗੈਨਿ
 ਬੀਤਿਜਬਗਈ॥ਲਾਗਤਅਪਿਕਛੁਧਤਿਹੰਭਈ॥
 ੧੪॥ਲਕਰੀਭਏਤੇਲਘਟਠੇਹਿਯੋ॥ਪੀਨੈਸਕਲਨੈਕ
 ਨਹਿਛੇਹਿਯੋ॥ਸੁਗਜਚਕ੍ਰਿਯੋਉਤਗਛੀਪਗਈ॥ਠੇਸਿਧਾ
 ਨਸੈਕੋਅਲਾਏ॥੧੫॥੨੦੩॥ਤਨੀਬੋਚਿਕ੍ਰਿਪਾਨਲੀਚ
 ਲਿਯੋਚਕਰੀਧਇ॥ਮਰਤਮਾਗਸਿਧਜਹੰਤਿਹੰਭਪ
 ਹੁਚਿਯੋਜਾਇ॥੧੬॥ਤਿਸਤਜੁਲੋਹੇਦੁਮਚਕ੍ਰਿਯੋਗਹੇ
 ਸੇਹਬੀਹਥਾਤਰੇਅਨੰਠਛੇਭਯੋਸਿਧਰੋਸਕੇਸਥ॥੧੭॥
 ੧੧੮੫੩॥ਸਿਧਹਿਤਿਸਟਿਜੁਲਾਹੇਪਗੀ॥ਬਰਛੀਕ
 ਪਤਹਥਤੇਭਗੀ॥ਮੁਖਮੈਲਗੀਪ੍ਰਸਟਿਤਗਨਿਕਸੀ॥ਜ
 ਨੁਕਰਿਕੰਜਕਲੀਸੀਬਿਗਸੀ॥੧੮॥ਜਾਨਿਯੋਸਚੁਸਿਧ
 ਮਹਿਗਯੋ॥ਉਤਹਿਯੋਪੁਛਿਕਾਨਕਟਿਲਯੋਜਾਇਨ੍ਰਿਪ
 ਤਿਕੋਤਹਿਰਿਖਯੋ॥ਅਪਿਕਮਹੀਨੈਅੰਪਨਕਰਯੋ॥੧੯॥
 ੨੦੪॥ਏਕਸੰਤ੍ਰਕਰੋਹੁਤੇਚਕ੍ਰਿਯੋਅਨੀਬਨਾਇ॥
 ਸੈਨਪਤਿਪਚਮਾਕੈਇਹੰਨ੍ਰਿਪਰਯੋਪਠਾਇ॥੨੦॥੨੧॥
 ੧੧੮੫੪॥ਅਹਪਚਮਾਖਬਸੁਨਿਪਈ॥ਨਹਿਜੁਲਾਹੇਹੁਤੀ
 ਬੁਲਾਈ॥ਚਿਤਮੈਅਪਿਕਦੁਹੰਡਹਿਕੀਨੀ॥ਅਧਧਰਿ
 ਬਨਕੋਮਗੁਲੀਨੈ॥੨੨॥ਜਬਤਿਯੋਸਹਿਤਜੁਲਾਹੇਭਾਜਿ
 ਯੋਤਬਹੀਘੋਗਘਟਾਘਨਗਾਜਿਯੋ॥ਕਬਹੁਰਮਕਿਥਿ
 ਜੁਗਿਯਾਜਵੈ॥ਤਬਮਗਕੋਚੀਨਨੁਅਵੈ॥੨੩॥ਮਗ

ਤੇਚਲਿਤਿਸੀਮਗੁਪਿਯੋ॥ਜਹੰਨਿਪਅਭਿਕੋਲਸੁਕ
 ਰਫਿਯੋ॥ਕੁਈਹੁਤੀਰਿਸਦਿਨਹਿਅਈ॥ਤਮੈਪਰਿ
 ਯੋਜੁਲਾਹੋਜਾਈ॥੨੩॥ਦੋਹਰਾ॥ਜਬਤਹੁਕੁਈਬਿ
 ਖੈਜਪ੍ਰਗਿਯੋਬਿਸੰਭਗਾਜਬਐਸੇਤਿਖਕਹਿਉਗੀ
 ਆਨਿਪਰਿਪ੍ਰਚਮਗ॥੨੪॥ਅਵੇਲਾ॥ਆਨਿਪਰਿਯੋ
 ਪਚਮਗਸੰਭਨਸੁਨਿਪਾਇਯੋ॥ਅਤਿਲਸਿਕਗਚਿ
 ਮਾਂਹਿਸੁਤਸਬਛਾਇਯੋ॥ਲੇਹਅਧਿਕਤਿਨਮਾਂਹਿ
 ਭਾਤਿਐਸੀਪਰਿਯੋ॥ਹੋਜੇਧਾਤਿਨਤੋਏਕਨਜਿਯਤੋ
 ਉਥਗਿਯੋ॥੨੫॥ਦੋਹਰਾ॥ਪੁਤਪਿਰਕੇਸਿਰਈਪਿਰ
 ਪੁਤਸਿਰਮਾਂਹਿ॥ਇਸੀਭਾਤਿਸਭਕਦਮੈਗਹਿਯੋਸੁਭ
 ਟਕੋਉਨਾਂਹਿ॥੨੬॥ਤਜਿਪੁਰਤਿਸੀਜੁਲਾਹੀਅਈ॥
 ਆਇਬਰਤਾਨਿਪਹਿਜਤਈ॥ਜਬਖਹਰੇਰਗਵ
 ਸੁਨਿਪਯੋ॥ਪਠੈਪਾਲਕੀਤਾਹਿਬੁਲਾਯੋ॥੨੭॥੧॥
 ਏਕਿਸੁਚਰਿਤਪਾਖਿਆਨੇਏਯਾਚਾਏਰਨੇਰੇਪੁਮ
 ਚਰੇਯਾਨਦੈਚਰੇਰਸਮਪਤਮਸਰਸਮਸੁ
 ॥੨੮॥੧੬੬੪॥ਅਛਰੀ॥ ੨੭ਗਾਚੰਦ
 ਨਹੁਕੇਰੇਸਮੈਪ੍ਰਗਦਚੰਦਪ੍ਰਗਾਂਉ॥ਬਿਪ੍ਰਏਕਤਿਹੰ
 ਮੈਦੀਨਰਿਖਾਲਤਿਹੰਨਉ॥੧੭॥੧੬੬੪॥ਦਿਸਨਦਿ
 ਸਨਕੀਇਸਤੀਅਵੰਗਿ॥ਅਇਬਿਪ੍ਰਕਸੀਸੁਭਕ
 ਵੰਗਿ॥ਸੁਭਬਨੀਮਿਲਿਖਹੈਉਚਗੈ॥ਗਤਿਪਤਿਅਨੁ
 ਹਰਿਬਿਚਰੈ॥੨੮॥ਦੋਹਰਾ॥ਏਕਨਗਿਤਿਹੰਠਹੁਤੀਗਤਿਸ

ਕੀ

ਮੁਖਪਾਪਗੋਸੇਖਾਪੈਅਟਕਤਭਈਗਤਿਪਤਿਤਹਿ
ਬਿਚਰ . . . ਕਬਹੂੰਤਿਖਤਕੇਗ੍ਰਿਹਅਵੈ॥
ਕਬਹੂੰਤਿਹੰਘਰੋਬੇਲਪਠਾਵੈ॥ ਏਕਰਿਵਸੁਰਿਨਕੰਦ
ਹੁਆਯੋ॥ ਤਬਅਬਲਾਇਚਰਿਤਰਿਖਯੋ

ਥੈਰੀਹੁਤੀਸਖੀਮਧਿਅਲੀਨਮੈਦੀਨਰਯਾਲਸੈਨੇ
ਹੁਨਵੀਨੋ॥ ਬੈਨਨਚਿਤਕੇਚਿਤਮੈਇਤਨੈਨਪ੍ਰੀਤਮ
ਕੰਨਲੀਨੋ॥ ਨੈਨਕੀਕਾਲਕੋਬੀਚਲਦੇਖਿਸੁਸੁਰੰਘ
ਚਿਤੈਥੈਕੋਕੀਨੋ॥ ਹੀਲਾਖਿਪਾਇਜੰਭਾਇਲਈਚੁ
ਟਕੀਚਟਕਾਇਬਿਰਕਰਿਦੀਨੋ

ਇਕਾਨ . . . ਪ੍ਰਸੰਯਾ . . .
ਮੁਖਪਾ . . . ਮੁਖਪਾ . . .
ਮੁਖ . . . ਮੁਖ . . .

ਤੁਹਿਤਾਏਕਾਵਉਪਜਾਈ॥
ਮਾਗਤਭੀਖਹਮਭੇਅਈ॥ ਬਿਰੋਅਪਨੈਨਮੁਖਯੋਚਿ
ਹਿਨੁਕੇਸੰਗੇਹੋਬਯੋ॥ ਭੋਲਾਮਾਟੀਕੋਤਿਨਲਯੋ॥ ਭ
ਮੈਡਹਿਸਹਿਸਵਹਿਦਯੋ॥ ਚਹਿਮੇਖਲੇਹਕੀਡਗੀ॥ ਦਾ
ਬਿਗਈਤਕੀਪਿਛਵਗੀ . . . ਆਪੁਰਵਤਨਆਨਿਜ
ਤਯੋ॥ ਇਕੋਦਨਇਹਕਰਮਮਾਯੋ॥ ਜੋਤਮੁਖੋਤੋਤਾ
ਨਿਰਿਖਾਉ॥ ਸਭਹਿਨਕੇਚਿਤਭਮੁਪਜਾਯੋ॥ ਸੋਤਿਸੰ
ਤਿਸਭਹੁਨਬਖਾਨਿਯੋ॥ ਤਕੋਭੇਰਨਕਿਨਹੁੰਜਾਨਿਯੋ
ਇਹੰਚੁਗਲੀਜਿਹੰਉਪਰਖਈ॥ ਸੋਚੀਨਿਪਪਕਰਿਮਗ
ਈ॥ ਕੁਰਨਮਾਇਅਧਿਕਤਿਹੰਮਗੀ॥ ਸੀਹਨਮੁਖਤੋਨੈਕ

ਕਉਮੁਖਤੋਆਗਿਯਾਤਦਪਉ॥ ੩॥
ਨਿਪਕਹਿਯੋਆਨਿਰਿਖਾਇਰਿਖਯੋ॥

ਉਚਰੀ ਮਹਿਪਰੀਵਰਨੈਕੁਨਮਾਨਿਯੋ। ਯਹਤਿਕ
ਹਰੀਰਾਵਜੁਜਾਨਿਯੋ। ਦਿਬਕੀਬਤਚਲਨਜਬਰ
ਗੀ। ਅਧੀਰਤਿਗਏਤਬਭਗੀ ਭੇਜਿਮਨੁਖਨਿ
ਪਕਮਿਮੰਗਾਈ। ਏਕੋਕਠਗੀਮੈਂਬਵਈ। ਬਿਖੁਕੋਖ
ਨਤਹਿਖਵਈ। ਵਹਿਮਿਤੁਕੋਧਮਪਠਯੋ

ਮਹਿਪਰੀਵਰਨੈਕੁਨਮਾਨਿਯੋ। ਯਹਤਿਕ
ਹਰੀਰਾਵਜੁਜਾਨਿਯੋ। ਦਿਬਕੀਬਤਚਲਨਜਬਰ
ਗੀ। ਅਧੀਰਤਿਗਏਤਬਭਗੀ ਭੇਜਿਮਨੁਖਨਿ
ਪਕਮਿਮੰਗਾਈ। ਏਕੋਕਠਗੀਮੈਂਬਵਈ। ਬਿਖੁਕੋਖ
ਨਤਹਿਖਵਈ। ਵਹਿਮਿਤੁਕੋਧਮਪਠਯੋ

ਭੇਕੋਬਿਖੈਏਕਪਠਨੀਨਗੀ। ਬੈਰਮਖਤਕੋਹੈਭਰ
ਤਅਤਿਸੁਭਕਗੀ। ਤਵਨਪਠਨੀਕੋਹੁਤੋਨਮਹਿ
ਗਈ। ਜਾਨੁਕਨਕਕੀਪੁਤਕਾਬਿਧਨਾਗੀਬਨਾਇ
ਅਭਿਬਲੁਕੈਆਵਤਭਏਤਪੈਅਤਿਰਲੋਜੀ
। ਰੈਏਯਹਿਨਿਕਾਹਿਕੈਲੈਏਦੇਸਮੇਸਹਿ
ਤੁਤਤਬੈਬੈਰਮਪਹਿਅਯੋ। ਤਕੈਅਧਿਕੋਸਉਪ
ਜਾਯੋ। ਬੈਠਯੋਕਹੈਵਕੋਖੈਏ। ਤੈਕੋਰੇਅਗਬਿ
ਨੋਏਏ। ਬੈਰਮਅਧਿਕਬਚਨਸੁਨਿਗਹਿਯੋ। ਅ
ਪੁਭਜਨਕੋਸਮੇਕਹਿਯੋ। ਤਬਚਲਿਤੀਸਪਠਨੀਅ
ਈ। ਤਸੋਕਹਿਯੋਸੁਕੋਹੁਸੁਨਈ। ਤਸੋਕਹਿਤ
ਐਸੋਹੁਤੋਜਕੋਜਗਮੈਨਾਮਾ। ਤੁਕਤਰਮੈਂਬਭੇਭ
ਡਿਚਲਿਯੋਸੰਗਮ ਅਪਨੀਪਗਿਯਮੇ
ਕਹੰਦੀਜੈ। ਮੇਰੀਪਹਿਰਿਜਗਹਿਲੀਜੈ। ਜਬਮੈਸਸਤ

ਤਿਭੇਧਰਿਐ॥ ਟੁਕਟੁਕਬੈਠਿਕੇਕਰਿਐ॥ ੬॥ ਯੋਕਧਿ
 ਤੇਰੁਧਰੇ॥ ਦੀਨੋ॥ ਤਕੇਕੀਨਿਅਯੁਪਨਲੀਨੋ॥ ਸਸਤ੍ਰ
 ਬੀਪਕਰਭੇਖਬਨੇਯੋ॥ ਪਹਿਰਿਕਵਚੁਦੰਰਭੀਬਜਾ
 ਯੋ॥ ੭॥ ਸੈਨਸਕਲਲੈਕੈਚੜੀਸੁਗਨਸਕਲ
 ਜਤਾਇ॥ ਬੈਗਮਖੰਮੁਹਿਭਿਤਕੋਬੀਰ॥ ਯੋਬੁਲਾਇ
 ੮॥ ਸੈਨਸਕਲਲੈਪਈ॥ ਬਧੇਗੋਲ
 ਸਮੁਹੇਆਈ॥ ਬੈਗਮਖੰ॥ ਇਕਭਿਤਪਠਯੋ॥ ਮੋਕਤੰ
 ਜੀਤਿਤਬਗੋਜਾਯੋ॥ ੯॥ ਯੋਸੁਨਿਸੁਗਸਕਲਗਿਸਿ
 ਭਗੋ॥ ਤੀਤੀਤਿਕੇਅਯੁਪਧੋਗਾ॥ ਤਕੋਧੇਰਿਸੋਰਿ
 ਸਿਅਏ॥ ਤਨਿਕਮਨਨਬਨਚਲਾਏ॥ ੧੦॥ ਰੋਹਾ
 ਅਸਿਫਸੀਪਗਿਸਪਰਲੈਗੁਗਯੁਠਨਲੈਰਥਾਗਿਰਿ
 ਗਿਰਿਗੋਜੇਪਧਰਿਨਿਬਿਧੇ॥ ਬਗਛਿਕਨਸਾਬ॥ ੧੧॥ ਰੋਹਾ
 ਭੰ॥ ਲਏਰਥਸੈਬੀਅਰਬਖਰਬਧਏ॥ ਬਧੇਗੋਲ
 ਹੇਹਠੀਖੇਤਅਏ॥ ਮਹਕੋਪਕੈਬਲਕੇਤੀਸੁਕੁਕੋ॥
 ਦੁਭਿਤੰਮਹੀਮਹਕੁਕੋ॥ ੧੨॥ ਸਦੋ॥ ਛੋਗਿਨਿਸਾ
 ਨਨਕੇਠਗੇਭਟਛੋਲਛਮਕਨਦੈਕਹਿਦੁਕੋ॥ ਛਾਲ
 ਨਕੋਗਹਿਕੈਕਰਭੀਤਮਹੀਮਹਿਰਸੋਰੀਸੁਕੁਕੋ॥ ਵ
 ਰਅਪਰਬਧੇਰਖੀਬਗਏਛੁਟਿਕੰਚਨਕੋਟਿਕੁਕੋ॥
 ਲੋਹਲੁਹਗਛੇਜਨੁਜਾਧਿਭਿਠੈਇਕਬਗਤਿਨਹਿਭੁਭੁ
 ਕੇ॥ ਗੁਰਿਏਖੇਲਮਹਮਰਿਲੇਜਾਕਧਏ॥ ਰਠਜੀ
 ਅਠੀਗੀਤਿਏਕੋਪਅਏ॥ ਹਠੇਸੁਰਲੇਰੀਮਹੀਕੋਪਕੈ
 ਭੁਜਕਮਾਕਏ॥

ਕੋਪਰੇਆਨਿਕੈਬਾਢਵਗੀਨਲੈਕੈ॥੧੫॥ਪਗੀਬਾਢ
 ਵਗੀਨਕੀਮਾਭਿਭਾਗੀ॥ਗਏਜੁਭਿਜੋਪਾਬਡੇਈਯਕ
 ਗੀਮਹਾਮਾਭਿਬਾਨਨਕੀਗਾ੩ਐਸੀ॥ਮਨੈਕੁਆਕੇ
 ਮੇਘਕੀਬਿਸਟਿਜੈਸੀ॥੧੬॥ਪਰੇਆਨਿਜੋਪਾਚੁ
 ਓਭਭੇਗਾਮਹਾਮਹਾਯੀਮਾਭਿਐਸੇਪੁਕਾਗੇਹਟੇਨਾਂਓ
 ਤੀਛਕੇਛੇਭਾਐਸੇ॥ਮਨੈਸਾਚਸੀਕਾਲਕੀਜੁਲ
 ਜੈਸੇ॥੧੭॥ਪਰੇਅਥਾਅਥੇਮਹਾਸੁਭਗੀ॥ਕਰੈਤੀ
 ਨਹੁਲੋਕਜਿਨਕੋਜੁਭਗੀ॥ਲਏਹਥਤਿਸੁਲਐਮੇ
 ਭੁਮਾਵੈ॥ਮਨੈਮੇਘਮੈਰਾਮਨੀਰਮਕਿਜਾਵੈ॥੧੮॥
 ਤਪਈ॥ਧਏਬੀਗੇਜੋਰਿਰਲਭਗੀ॥ਬਾਨਾਥਪੇਬਡੇ
 ਕਗੀ॥ਤਾਨਿਪਨੁਹਿਯਨਬਾਨਚਲਾਵੈ॥ਬਾਂਧੋਗੋਲ
 ਸਾਮੁਹੇਅਵੈ॥੧੯॥ਜਬਅਬਲਾਵਹੈਨਨਿਹੇਗੇ
 ਤਠਿਭਾਤਿਕੇਸਸਤਪੁਯੇਗੇ॥ਮੁੰਡਜੰਘਬਾਨਬਿਨੁ
 ਕੀਨੇ॥ਪਠੈਧਾਮਜਮਾਕੇਕਯੀਨੇ॥੨੦॥ਜੁਭਿਅਨੇਕ
 ਸੁਭਟਗਏ॥ਐਸੀਬੀਬਿਨਾਅਸਿਭਏ॥ਜੁਭੇਬੀ
 ਰਖੇਤਭਟਭਗੀ॥ਨਾਚੇਸੁਭਬੀਰਪੰਕਗੀ॥੨੧॥ਦੋਹਰਾ
 ਲਗੇਬਿਨਨੁਕੇਸੁਭਮਾਪਰੇਧਗਨਿਪੈਂਆਇ॥ਗਿਰੇਪਰੇਖੇ
 ਠਿਪੁਨਿਲਮੇਅਪਿਕਹਿਦੈਕਰਿਚਾਇ॥੨੨॥ਕੁਜੰਗ
 ਛੰਦ॥ਕਿਤੇਐਛਨੈਗੁਜੰਗੋਲੈਉਭਗੈ॥ਕਿਤੇਚੰਦ੍ਰਤਿ
 ਸੁਲਸੇਖੀਸਭਗੈ॥ਕਿਤੇਪਗਘਛੰਸੀਲਏਹਥਡੇ
 ਲੈ॥ਕਿਤੇਮਾਹੀਮਾਭਿਕੈਬੀਗੇਬਲੈ॥੨੩॥ਦੋਹਰਾ

ਅਤਿਚਿਤਿਕੋਪਬਛਾਇਕੈਸੁਗਨਸੁਕਲਨਘਾਇਆ
ਜਹੰਬਾਲਿਠਾਢੀਹੁਰੀਤਹੰਪਰਤਭੇਅਇਆ **੨੪੬**
ਪਈਕਿਰਪਿਚਾਇਜੋਧਾਸਮੁਹਾਵੈ। ਚਟਧਟਸੁਭਟ
ਬਿਕਟਕਟਿਜਾਵੈ। ਜੁਝਿਪ੍ਰਨਸਨਮੁਖਜੇਰੇਹੀ। ਭਾਇ
ਬਿਵਨਬਗੰਗਨੀਲੇਹੀ **੨੪੭**। ਜੇਭਟਆਨਿਅ
ਪਛਗਨਲਾਏਬਿਵਨਚੜਾਇ। ਤਿਨਿਪ੍ਰਤਿਨੇਸਿਗਿਨਿ
ਹਰਿਕੈਲਾਤਸੁਗਸਮੁਹਾਇ **੨੪੮**। ਭੁਜੰਗਭੰਡਾਚੁਹੰ
ਓਠੇਚਵਤੀਚੀਤਕਗੀ। ਸਹੇਗਿਪਾਕਾਸਮਿਰਗਇ
ਭਗੀ। ਲਗੇਘਾਇਜੋਧਾਗਿਰੇਭੁਮਿਭਗੀ। ਐਸੀਭੀਤਿਭੁ
ਮੈਸੇਨੈਮਤਵੇਗੇ **੨੪੯**। ਪਗੀਬਨਗੇਲਾਨਕੀਭੀਭਗੀ।
ਬਹੈਤੀਰਤਰਵਾਹਿਕਤੀਕਟਗੀ। ਹਠੇਐਠਿਛਗੇਸਹਥੀ
ਰਧਾਏ। ਬੰਧੇਗੇਲਗਾਭੁਚਲੇਖੇਤਅਏ **੨੫੦**। ਗੁਰਿਛਾ
ਖੇਲਮਹਮੰਦਿਲੇਜਾਕਮੈਗੈ। ਰਭੁਜਈਅਫਗੀਤਿਲੇ
ਦੀਸੰਘਗੈ। ਬਲੀਸੁਗਨਿਖਜੀਐਸੀਭੀਤਿਕੁਟਾਚਲੇ
ਬਜਜੋਧਾਸਭੇਸੀਸਫੁਟੇ **੨੫੧**। ਸਵੰਤਾਸੁਗਾਏਕਟੀ
ਕੇਫੁਟਦੈਤਬਥਾਲਕੁਪੀਹਬਿਗਰਸੰਭਗੀਪਟਿਸਲੇ
ਹਠਥੀਪਰਸੇਇਕਬਗੰਧਿਬਗਨਿਕੇਤਨਝੇਗੈ। ਏਕਲਗੇ
ਇਕਹਰਿਟੇਗੇਇਕਦੋਖਛੇਮਹਿਗੇਬਿਨੁਮੇਗੈ। ਬੀਰਕਰ
ਗਿਸਰਸਨਛੇਗਿਤਿਨਨਕੈਤੋਹਿਸੁਆਨਨਭੇ **੨੫੨**।
ਪਈਕੋਪੇਅਹਿਬਿਲੇਕਿਤਬਭਗੈ। ਦੁੰਦਰਿਚਲੇਬ
ਜਾਇਨਗੇਗੈ। ਫੁਟੇਚੁਓਹਿਸਿਕੈਕੈ। ਭੀਤਿਭੀਤਕੈਅ

ਖੁਪੁਲੈਕੈ ॥ ੩੫ ॥ ਦੋਹਰਾ ਬੱਜ ਬਨ ਬਿਭੁ ਆਵਿ
 ਸਿਖ ਬਗਿਐ ਸਭ ਅਪਗਾਉ ਚਨੀ ਚਕ ਅਸੁਭ
 ਸਭ ਕੀਨੈ ਇਕ ਸਗ ॥ ੩੬ ॥ ਚੰਦ੍ਰਾ ਐਸੀ ਭੰਤਿ ਖੇਤ
 ਚਜ ਬਮਾਇਯੋ ਅਰਬ ਗਇਕੁ ਪਿਥ ਚਨ ਉਚਰਿ
 ਯੋ ਯਕੋ ਜੀਯਤ ਜਨ ਨਰੀ ਜੋ ॥ ਘੋਰਿ ਰਸੀ ਰਿਸਿ ਤੋ
 ਬਧੁ ਕੀਜੈ ॥ ੩੭ ॥ ਅਰਬ ਗਇਕੁ ਪਿਥ ਚਨ ਉਚਰਿ ਕੋ ਪ
 ਸੁਰਬੀਰ ਐਠਿ ਯੋਗਾਤ ਨਿਕਮਾਨ ਨ ਬਨ ਚਲਾਏ ॥ ਥੇ
 ਧਿ ਬਾਲ ਕੋ ਪਧ ਪਾਏ ॥ ੩੮ ॥ ਦੋਹਰਾ ਬੋਧਿ ਬਨ ਜਥ
 ਤਨ ਗਏ ਤਬ ਤਿਯ ਕੋ ਪਬ ਚਾਇ ॥ ਅਮਿਤ ਜੁਧ ਤਿ
 ਹੰਠ ਕਿਯੋ ਸੋ ਮੈ ਕਹਤ ਬਨਾਇ ॥ ੩੯ ॥ ਚੰਦ੍ਰਾ ਲਗੇ
 ਹਤੇ ਬਨ ਨਿਕਗਾਤ ਨਿਪੁਨਿ ਵਹੈ ਬੈਰਿਖ ਨ ਮਗਾਜਿ
 ਨ ਕੀਰੇ ਘਾਵ ਵਿਭਲਾਗੇ ॥ ਤੁਸੁਤ ਬਗਿਨਿ ਨ ਸੋ
 ਨੁਗੇ ॥ ੪੦ ॥ ਐਸੀ ਭੰਤਿ ਬੀਰ ਬਹੁ ਮਗਾ ਬਾਜੀ ਕਗ
 ਰਬੀ ਹਨਿ ਡੋਗਾ ਤੁਮਲ ਜੁਧ ਤਿਹੰਠ ਅਤਿ ਮਚਿਯੋ ਏ
 ਕ ਸੁਗਜੀਯਤ ਨਹਿ ਬਚਿਯੋ ॥ ੪੧ ॥ ਅਰਬ ਗਇਕੁ ਪ
 ਨਤ ਬਧ ਯੋ ॥ ਅਨਿਬਾਲ ਸੋ ਜੁਇ ਮਚਿਯੋ ਚਤੁਰ
 ਬਨ ਤਬ ਤਿਯ ਪੁਰੇਗਾ ਚਰੈ ਅਸੁ ਮਾਹੀ ਡੋਗੇ ॥
 ਪੁਨਿ ਰਬ ਕਟਿ ਸਭ ਥੀ ਮਾਇਯੋ ॥ ਅਰਬ ਗਇਕੋ ਬਨ ਪੁ
 ਹਯੋ ਮੋਹਿਤ ਕੈ ਤਕੋ ਗਹਿਲੀ ਨੇ ॥ ਦੁਰਭਿਤ ਬੈਜੀ
 ਤੋ ਕੇਰੀ ਨੇ ॥ ੪੨ ॥ ਤਕੋ ਬਾਧਿ ਪਮਲੈ ਆਈ ॥ ਭੰਤਿ ਭੰ
 ਤਿ ਸੋ ਰਹ ਬਲੁ ਟਾਈ ॥ ਜੈ ਦੁਰਭੀ ਦੁਰਭੇ ਬਾਜੀ ਗਿਹ

ਜੇਹੂੰ ਹੋਮੁ ਹੋਏ ਹਿਧਾ ਮਨ ਹਿਜੈ ਹੈ ॥ १ ॥ ਮਾਂ
 ਕਹਿ ਸੁਰਮ ਪੈ ਸੈਨ ਸੈ ਆਇ ਜੋ ਬਿਕ੍ਰਮ ਕੇ ਰਲੁ ਤੇ ਸੋ
 ਲੈ ਚੁਕਾਇ ॥ २ ॥ ਰਬੀ ਕੋ ਦਿਕੁ ਦੇ ਕਰੀ ਕ੍ਰਮਿ ਮੇ
 ॥ ਕਿ ਤੇ ਸਾ ਜੋ ਅੰਗ ਜਬ ਜੀ ਬਿਦਗਾ ਘਨੇ ਧੁਮਿ ਜੋ ਪਤਿ
 ਸੀਭੁ ਮਿਜੁ ਬਾਕੁ ਲੋਗੋਨ ਮੈ ਨਹੀ ਜਾਤ ਬੁਝੇ ॥ ३ ॥
 ਅਮਤ ਸੈਨ ਲੈ ਚਲਿ ਮੇਤ ਹੋ ਅਪੁਰਾ ਜ
 ਸੰਗਾ ਜੋ ਰਿਕੋਰਿ ਸੁਚੀਰਮੰਤ੍ਰੀ ਸਸਤ੍ਰ ਪਹਿ ਸੁਰੰਗਾ ਸੁਫਲ
 ਸੈ ਬਿਨ ਲਗੇ ਅਰਿ ਬੋਧਿ ਬਨਨ ਸਾਥਾ ਜੁਇ ਜੁਇ ॥ ४ ॥
 ਏਤ ਹੋਗੇ ਭੁਮਿ ਮਧਿ ਪ੍ਰਮਾਥ ॥ ५ ॥ ਗੁਰੂ
 ਗੋਜਧਾਏ ਜੁਇ ਭਗਾ ਕਿਤੇ ਭੁੰਮਿ ਧੁ
 ॥ ਕਿਤੇ ਮਹੰਤੀ ਮਹਿ ਐਸੇ ਪੁਕਾਰੈ ਕਿਤੇ ਸਸਤ੍ਰ ਚਗਤਿ
 ਭੇਖ ਪੈ ॥ ਜਬੈ ਅਨਿਜੋ ਪਾਚੁ ਘੰਗਰੋ ਜੋ ਮਹਾ
 ਸੰਖ ਐਤੰ ਰਭੀ ਨਰਥ ਜੋ ਪਗੀ ਜੋ ਅਭੀਤ ਨਕੀ ਭੀ
 ਭਗੀਤ ਬੈ ਆਪੁ ਸੀਕ ਲਿਕ ਕਿਲ ਕਿਲਾਹੀ ॥ ६ ॥
 ਆਪੁ ਲੈ ਭਰੁ ਰੋਭੁ ਬਜਾਯੋ ॥ ਚਤੁਰਸਾਠੀ ਮਿਲਿ ਜੋਗੀ
 ਗੀਤ ਗਾਯੋ ॥ ਕਹੁ ਕੈ ਪਕੈ ਰਾਕਨੀ ਪੰਕ ਮਾਗੋ ॥ ਕਹੁ ਭੁਤ ਐ
 ਪ੍ਰੇਤ ਨਗੋ ਬਿਹਰੈ ॥ ७ ॥ ਤਬੈ ਬ੍ਰਹਮੈ ਰਿ
 ਸਿਖਾਇ ॥ ਭਟਕੀ ਤਿਭੀ ਤਿਬੁਲਾਇ ॥ ਚਿਤ ਮੈ ਅਧਿ
 ਕਹ ਠਠਾਨਿ ॥ ਤਿਹ ਠੰਧਰ ਤਰੇ ਅਨਿ ॥ ८ ॥ ਅਤਿਤ ਹੁ
 ਜੋ ਪਾਅਨਿ ਲਹਿ ਮਰਤ ਰੇਤ ਜਿਕਾਨਿ ॥ ਬਰਿ ਤ੍ਰਕੋਇ
 ਬਜਾਇ ॥ ਹਨ ਗਾਮੁ ਗਾਇ ॥ ਅਨਿ ਪਰੇਤ ਸਕਲ

ਨਿਬੇਗਾਉ ਮਭੇਸ਼ਕ ਲਕੇ ਪੈਗੇ ॥ ਚਿਰਲਗਨਮੰ
 ਭਲਾ ਆਏ ॥ ਲਹਿ ਮਹਿ ਕੈ ਸਭਾ ਸੁੰਗਾ ਸਿਧਾਏ ॥ ੧੬ ॥
 ਐਸੀ ਭੀ ਤਿਸੈ ਨਾਜ ਬਲਗਿਯੋ ॥ ਏਕ ਬੀਰ ਜੀ ਖਤਨ
 ਉਬਗਿਯੋ ॥ ਤਬ ਹਰਿ ਭਵ ਆਪੁ ਦੇਉ ਪਏ ॥ ਭੀ ਤਿਭੀ
 ਤਿਥਾ ਦਿੜ ਬਜਾਏ ॥ ੧੭ ॥ ਤੁਹੀ ਨਰਨ ਫੀਰੀ ਬਾਜੀ ॥
 ਸੰਖੇ ਫਲ ਕਰਨ ਏਗਾ ਜੀ ॥ ਭੀ ਤਿਭੀ ਤਿਸੈ ਪੁਰੇ ਨਗਰੇ
 ॥ ਰੇਖਤ ਸੁਗ ਬਿਵਾਨ ਚਕਿਸਰੇ ॥ ੧੮ ॥ ਜੋ ਬਿਕ੍ਰਮ ਤਿਹੰ
 ਘਾਇ ਚਲਾਵੈ ॥ ਆਪਿ ਆਨਿ ਸ੍ਰੀ ਚੰਡਿ ਬਚਾਵੈ ॥ ਤਿ
 ਹੰ ਬਿਲ ਏਕ ਲਗਨ ਨਹਿ ਦੇਵੈ ॥ ਸੇਵਕ ਜਾਨਿ ਗਧਿ ਕੈ
 ਲੇਵੈ ॥ ੧੯ ॥ ਗੰਗੇ ਬੀਰ ਗਤ ਪਛਾਨਿ ਤਿਹੰ ਲਗਨ
 ਦੀਨੇ ਘਾਇ ॥ ਬੰਜੁ ਬਨ ਬਰਛੀ ਨਕੇ ਬਿਕ੍ਰਮ ਹਿੰ ਚ
 ਲਾਇ ॥ ੨੦ ॥ ਚੰਦ੍ਰਾ ਸਾਲ ਬਹਨ ਕੀ ਇਕ ਪਟਗੀ
 ॥ ਸੋਹੇ ਹਿ ਆਪਿ ਕਰਮਾਨੀ ॥ ਪੁਜਿ ਗੰਗਾ ਤਹਿ ਮਨਈ ॥
 ਭੁਤ ਭਵਿਖ ਵਹੈ ਠਹਰਈ ॥ ੨੧ ॥ ਤਬ ਤਿਹੰ ਰਸਮੇਰੀ
 ਜਾ ਦੋਯੋ ॥ ਉਠਿ ਗਨੀ ਤਿਹੰ ਸੀਸ ਫੁਕੇਯੋ ॥ ਭੀ ਤਿਭੀ ਤਿ
 ਜਗਮਤ ਮਨਯੋ ॥ ਜੀ ਤਹੇ ਇਹ ਮਹੀ ਬੁਧ ਪਯੋ ॥ ੨੨ ॥
 ੨੩ ॥ ਸਾਲ ਬਹਨ ਬਿਕ੍ਰਮ ਭਏ ਬਾਜਿ ਭੋਲੇ ਚਾਪ
 ਗਾ ਆਗਾ ਮਾਹਵ ਬਿਖੈ ਜੁ ਪਭਯੋ ਬਿਕਰਮ ॥ ੨੪ ॥
 ੨੫ ॥ ਸਿਖ ਲੋਕੇ ਦਿਨ ਖਕ ਗਿਸ਼ਤ ਗਿਯੋ ॥ ਚਿੰਤ ਬ
 ਚਿੰਤ ਚੀਪਰਨ ਕਹਿਯੋ ॥ ਤਨਿ ਪੁਨੁ ਬਨ ਬੰਜੁ ਸੇਮੇਗਾਰ
 ਵ ਬਿਕ੍ਰਮ ਸੁੰਗਾ ਸਿਧਾਏ ॥ ੨੬ ॥ ਚੰਦ੍ਰਾ ਜੀ ਤਿ ਬਿਕ੍ਰਮ

ਜੀਤਕੋਚਿਤਮੈਂਹਰਖਬਚਾਇ॥ ਅੰਤਹਪੁਰਅਵਤ
 ਭਯੋਅਧਿਕਹਿਦੈਸੁਖਪਾਇ॥ ੨੫॥ ਚੰਪਕਾ॥ ਜਬਰਾਜ
 ਅੰਤਹਪੁਰਅਯੋ॥ ਸੁਨਿਯੋਜੁਬਰਾਨੀਜੁਪਯੋ॥ ਮੈਂ
 ਕਹਿਯੋਜੀਤਇਹੰਦਈ॥ ਤਾਂਸੰਪ੍ਰੀਤਿਅਧਿਕੁਰੈਗਈ
 ॥ ੨੬॥ ਚੰਪਕਾ॥ ਰਾਮਹੋਤਇਹਰਨੀਯੋਲੀਨੀਗੋਰਮ
 ਨਇ॥ ਗੀਝਿਭਗੀਤੀਬਰਾਯੋਤਬਹਮਜਿਤੋਬਨ
 ਇ॥ ੨੭॥ ਚੰਪਕਾ॥ ਨਿਸੁਰਿਨਹੈਤਵਨਕੇਡੋਗੈ॥ ਅੰ
 ਰਾਨਿਯਨਓਰਨਹੈਗੈ॥ ਬਹੁਤਮਾਸਹੁਤੇਜਬਭਯੋ
 ॥ ਦੇਬੀਪੁਤਏਕਤਿਹੰਦਯੋ॥ ੨੮॥ ਤੋਕੋਨਾਮੁਰਿਸਲੁ
 ਗਯੋ॥ ਅੰਸੋਬਚਨਹੰਡਿਕਭਾਯੋ॥ ਮਹਾਜਤੀਜ
 ਧਇਹੰਦਈ॥ ਜਾਸਮਅੰਸਰਾਗਮੈਕਈ॥ ੨੯॥ ਜਿ
 ਯੋਜਿਯੋਬਛਤਰਿਸਲੁਜਵੈ॥ ਨਿਤਅਖੇਟਕਰੈ
 ਮੁਗਧਵੈ॥ ਸੈਰੇਸੈਰੇਸਨਕੋਕੋਗੈ॥ ਕਿਸਹੁੰਗਜਾ
 ਤੋਂਹੰਦਿਰੈ॥ ੩੦॥ ਖੇਲਿਅਖੇਟਕਜਬਗ੍ਰਿਹਅਵੈ
 ॥ ਤਬਚੰਪਕੀਖੇਲਮਚਵੈ॥ ਜੀਤਿਜੀਤਿਗਜਨ
 ਕੋਲੇਈ॥ ਛੋਰਿਛੋਰਿਚਿਤਕਰਿਦੇਈ॥ ੩੧॥ ਏਕੋਡਮ
 ਤਕੇਗ੍ਰਿਹਅਯੋ॥ ਖੇਲਿਰਿਸਲੁਸਾਥਰਾਯੋ॥ ਪਗਿ
 ਯਾਬਸਤਅਸੁਜਬਹੋਗੈ॥ ਚਿਤਚਿਤਤੋਬਚਨ
 ਉਚੋਗੈ॥ ੩੨॥ ਚੰਪਕਾਜਤੋਹਿਤਬਜਾਨਿਯੋ॥ ਮੈਂ
 ਕਹਿਯੋਏਕਤੁਮਮਨੀ॥ ਸਿਰਪਕੇਸੰਗਖੇਲਚਵੈ
 ॥ ਤਬਤਿਹੰਖੇਲਿਜੀਤਿਗ੍ਰਿਹਅਵੈ॥ ੩੩॥ ਯੋਸੁਨਿ

ਬਜਨਹਿਸੁਲੁਪਯੋ॥ਚਰਿਯੋਪੈਤਹੀਸਿਧਯੋ॥
 ਸਿਰਕਪਕੇਰੇਸੰਤਰਾਯੋ॥ਅਨਿਸ਼ਾਵੇਸੰਖੇਲਰਚਾ
 ਯੋ॥੩੩॥ਤਬਸਿਰਕਪਛਟਿਅਧਿਕਸੁਧੋਗੋਸਸ
 ਤਅਸਤਬਸਤਨਜੁਤਹੋਗੋਪਨਹਰੀਸਰਬਜੀ
 ਲਗੀ॥ਸੋਊਜੀਤਿਲਈਬਡਰਗੀ॥੩੪॥ਜੀਤਿਤਹਿ
 ਮਰਨਲੈਧਾਯੋ॥ਯੋਸੁਨਿਕੈਰਨਵਸੰਹਿਪਯੋ॥ਯਕੀ
 ਸੁਤਕੋਕਿਲਾਈਜੋ॥ਜਿਯਤੇਬਧਯਕੋਨਹਿਕੀਜੋ॥
 ੩੫॥ਤਬਤਿਹੰਜਨਮਛਕੈਰਈ॥ਤਕੀਸੁਤਕੋਕਿ
 ਲਾਈ॥ਦੰਡਕਮੈਸਰਨਸਵਹੋਯੋ॥ਤਕੋਬੀਚ
 ਗੰਧਤਿਹੰਧਹੋਯੋ॥੩੬॥ਤਕੋਲਹਿਕਪਨਜਬਗੋਯੋ॥
 ਜੋਬਨਅਨੀਰਮਾਮੈਰਯੋ॥ਰਜਨਿਕਟਨਤਕੋਅਵੈ
 ਯਯਤੇਅਤਿਗਨੀਦੁਖਪਵੈ॥੩੭॥ਏਕਦਿਵਸਗਜ
 ਜਬਅਯੋ॥ਤਬਰਨੀਯੋਬਚਨਸੁਨਯੋ॥ਹਮਕੋਲੈ
 ਤੁਮਸੰਗਸਿਧੋਗੋ॥ਬਨਮੈਜਹੰਮ੍ਰਿਗਨਕੋਮੋਗੋ॥੩੮॥ਲੈ
 ਰਾਜਤਿਹੰਸੰਗਸਿਧੋਯੋ॥ਜਹੰਮ੍ਰਿਗਹਨਤੋਤਤਹੰਅ
 ਯੋ॥ਦੈਫਰਸਰਸੋਸੰਗਮਹੋਯੋ॥ਯਹੰਕੋਤਕੋਕਿਲਾ
 ਨਿਹਹੋਯੋ॥੩੯॥ਤਬਰਨੀਯੋਬਚਨਉਚੋਗੋਸੁਨਬ
 ਤਨਿਪਨਖਹਮੋਗੋ॥ਦ੍ਰਿਗਸਰਸੋਮ੍ਰਿਗਕੋਹੰਮੋਗੋ॥ਤੁਮਠ
 ਚੇਇਹੰਚਰਿਤਨਿਹੰਰੋ॥ਗਾਨਹੰਗਾਨਸਰਨਹੰ
 ੪੦॥ਧੁਪਵਛੇਰਿਕੋਕਿਲਾਧਈ॥ਮ੍ਰਿਗਲਖਿਤਹਿ
 ਗੋਯੋਉਗਝਈ॥ਅਮਿਤਰੂਪਜਬਤਹਿਨਿਹਹੋਯੋ॥੪

ਚਰ ਹਿਯੋਨਹਿਸਕਿਪਧਾਗਿਯੋ॥੪੨॥ ਕਰਸੋਮ੍ਹਿਗਰਨੀ
 ਜਬਗਹਿਯੋ॥ ਯਹਕੋਤਕਗਿਸਾ ਲੁਲਹਿਯੋ॥ ਤਬ
 ਤਭੀਤਰਅਧਿਕਗਿਸਾਯੋ॥ ਕਾਨਕਟਿਕੈਤਹਿਪਥ
 ॥੪੩॥ ਕਾਨਕਟਿਯੋਮ੍ਹਿਗਲਾਖਿਜਬਧਾਯੋ॥ ਸੋਹੰਗੀ
 ਹਲਨਤਰਅਯੋ॥ ਸਿਧਰੇਸੇਸ੍ਰਗਹਿਲਯੋ॥ ਚਰਿ
 ਧੋਰਪੈਪਛੇਧਯੋ॥੪੪॥ ਤਬਅਗੋਤਕੋਮ੍ਹਿਗਧਯੋ॥
 ਮਹਲਕੋਕਿਲਾਕੇਤਰਅਯੋ॥ ਹੰਗੀਤਕੋਰੂਪਨਿਯੋ॥
 ਯੋ॥ ਹਰਿਅਰਿਸਰਿਤਕੇਤਨਿਮਾਗਿਯੋ॥੪੫॥ ਹੰਗੀਜਬ
 ਕੋਕਿਲਾਨਿਹਗੀ॥ ਫਿਤੀਸਬਤਇਹਭੀਤਿਉਚਰੀ
 ॥ ਹਮਤੁਮਅਵਬਿਯਜਹਿਦਿਉ॥ ਜਕੋਭੇਰਨਪਥ
 ਤਕੋਉ॥੪੬॥ ਹੈਤੋਉਤਰਿਭਵਨਪਗਧਾਗਿਯੋ॥ ਅ
 ਨਿਕੋਕਿਲਾਸਾਬਿਯਗਿਯੋ॥ ਭੋਗਕਮਾਇਬਹੁਗਿ
 ਠਿਗਯੋ॥ ਦੁਤਿਯਰਿਵਸਪੁਨਿਅਵਤਭਯੋ॥ ਤ
 ਬਮੈਨਇਹੰਤਿਬਖਾਨੀ॥ ਕਕੋਕਿਲਾਤੁੰਭਈਅ
 ਯਾਨੀ॥ ਯੰਸੁਨਿਬੈਨਤਹਿਹਨਿਭਗਿਯੋ॥ ਤਬਸੁਕ
 ਤਿਹੰਇਹੰਤਿਉਚਰੀ॥੪੭॥ ਭਲੋਕਗਿਯੋਮੈਨਤੋ
 ਮਗੀ॥ ਸਿਧੁਏਸਕੇਸਾਬਿਯਗੀ॥ ਮੇਕਹੰਕਾਛਿਹਥ
 ਪੈਲੀਜੈ॥ ਬੀਚੀਪਜਰਹਨਨਦੀਜੈ॥੪੮॥ ਜਿਨਿਗੀ
 ਸਾਲੁਧਾਇਹੁਭੰਪਹੰਚੈਅਾਇਕੋਮ੍ਹਿਹਿਤੁਹਿਸਿਧੁ
 ਬਹਾਇਜਮਪੁਰਦੇਇਪਠਾਇਲਾਖਿ॥੪੯॥ ਚੰਦ੍ਰਾ
 ਤਿਹੰਕਾਛਿਹਥਪੈਲਯੋ॥ ਦ੍ਰਿਸਟਿਚੁਕਾਇਸੁਅਉ

ਭੰਗਯੋਜਾਇਰਿਸਾਲੁਸਾਖਜਤਯੋਖੇਲਤਕਰ
ਚਗਿਹੁਅਯੋ ਯੋਸੁਨਿਬੈਨਸਿਸਾਲੁਧਯੋਤੁ
ਰਤੁਪੈਲਹਰਕੇਤਟਅਯੋਭੇਰਿਕੋਕਿਲਾਜਬਲ
ਖਿਪਯੋਸਫਕੇਬਿਖੇਪਲੇਟਿਦੁਰਯੋ ਕਹਿ
ਯੋਬਕਤਫੀਕੋਕਿਯੋਭਯੋਜਨੁਕਹਿਹੁਲੁਟਿਸ
ਸਿਲਯੋਅੰਬੁਅਨਕੀਅੰਬਿਖਕਿਨਹਗੀਫੀਲੀ
ਸੇਜਕੋਪਕਿਤਕਗੀ ਜਬਤੋਗਏਅਖੇਟ
ਤੁਮਤਬਤੋਮੈਦੁਖਪਾਇਆਇਲਜਿਯੋਧੁਮਤਰ
ਹੀਬਿਨਤਿਹੋਗਏ ਬਤਬਹੀਅੰਬਿ
ਅਨਲੋਗਈਸੋਤਨੈਨੁਪਜਾਵੁਭੰਈਤਬਮੈਲੇ
ਅਧਿਕਪਸਵੇਗੋਜੈਸੇਮ੍ਹਗਸਾਇਕਕੇਮਥੇ ਤਾ
ਤੋਲਗੋਮੇਤਿਅਨਭੁਟੀਉਡਗਸਹਿਤਨਿਸਜਗੈਵਿਟੁ
ਟੀਹੋਅਤਿਦੁਖਤਮੈਨਮੋਭਈਅਤੋਸੇਜਫੀਲੁਹੋਗ
ਈ ਤਵਰਸਨਲਾਖਿਚਿਤਕੀਮਦਿਗਿ
ਯੋਸੋਕਅਪਗਾਜਿਯੋਰਕਵੀਸਤਅਪਨੇਰਿਵਕਰ
ਨੈਨਨਿਹਰ ਯੋਜਰਨੀਬਿਰਮਯੋਘ
ਕਿਕਬਤਨੇਸੰਉਗਏਯੋਪੁਨਿਤਸੋਇਹਭੰਤਿਉਚ
ਗੋਸੁਨੋਰਵਜੁਬਚਨਹਸੋਰ ਹਮਤੁਮਕਰਮੇ
ਵੇਦੋਉਲੇਹੀਰਹਿਰਹੀਯਸਫਮੈਦੋਹੀ ਹਮਦੋਉਦਾ
ਵਇਹੋਬਦਿਫਗੋਸੋਹੋਜਿਹਪਰੈਕਨੈ
ਤਬਦੁਹੁਅਨਮੇਵਲਯੋਐਸੇਬੈਨਬਖਨਾਜਤੁ

ਗਨ੍ਹਿਪਤਿ ਅਤਿ ਚਿਤੁ ਤੇ ਇਹੀ ਬੀਚਿਗਿਯੋ ਜਾਨਿ
 ॥ ੧ ॥ ਤਬ ਹੋਇ ਬਚਨ ਉਚਰੀ ॥ ਸੁ
 ਨੁਗਨੀ ਕੋ ਕਿਲਾ ਪਿਆਰੀ ॥ ਏਕ ਹਰਾਇ ਮ੍ਰਿਗ ਹਿਮੈ ॥
 ਯੋ ਕੰਪਤ ਬੂਟ ਮੈ ਦੁਹਿਯੋ ਭਗੋ ॥ ੨ ॥ ਭੀਬਤ
 ਮੁੰਡ ਇਹ ਅਨੀ ॥ ਮ੍ਰਿਗ ਪੈ ਕਰਿ ਕੋ ਕਿਲਾ ਪਛਾਨੀ ॥ ਕੋ
 ਤੋਤੁ ਮਤੁ ਤਹਿ ਨਿਲਿਖਾਉ ॥ ਤੋਤੁ ਮਕੋ ਮਾਸੁ ਖਦ
 ਉ ॥ ੩ ॥ ਤਬ ਕੋ ਕਿਲਾ ਖੁਸੀ ਪ੍ਰੈ ਗਈ ॥ ਚਰਤ ਬੀਚ
 ਤ ਮੈ ਸੋਭਈ ॥ ਯਹ ਇਨੁ ਮੁੜ ਭੋਰਨ ਹਿ ਪਾਯੋ ॥ ਤਜਿ
 ਕੋ ਮ੍ਰਿਗੋ ਕੋਤ ਬਧਾਯੋ ॥ ੪ ॥ ਸੀੜਨ ਬੀਚ ਨ੍ਹਿਪਤਿ
 ਲਗਿ ਗਹਿਯੋ ॥ ਤੀਰਕ ਮਾਨ ਹਥ ਮੈ ਗਹਿਯੋ ॥ ਤਬ ਭੋ
 ਰੀ ਤਿਹ ਠੰ ਚਲਿ ਆਯੋ ॥ ਬਿਹਸਿ ਗਿਸਾ ਲੁਥ ਚਨ
 ਸੁਨਾਯੋ ॥ ੫ ॥ ਅਬ ਤੁਮ ਕਹਿਯੋ ਪੋਥ ਖਹਿਯੋ ਮੈ
 ਪਥ ਪ੍ਰਥ ਮਧਾਇ ਕਹਿਯੋ ॥ ਕੰਪਤ ਤੁਸਤ ਨਹਿ ਸ
 ਸਤੁ ਸੰਭਾਹਿਯੋ ॥ ਤਨਿ ਪਨ ਬਨ ਗਿਸਾ ਲੁਸਾਯੋ
 ਲਾਗਤ ਬਨ ਪਗਨਿ ਗਿਰਿ ਪਹਿਯੋ ॥ ਏਕੋ ਬ੍ਰਿਣਲ
 ਗਤ ਹੀ ਮਹਿਯੋ ॥ ਤੋਤੁ ਗਤੁ ਮਾਸੁ ਕਟਿ ਲੀਨੋ ॥ ਭੁੰਜਿ
 ਕੋ ਕਿਲਾ ਕੋਲੈ ਰੀਨੋ ॥ ਜਬਾ ਤਿਹ ਮਾਸੁ ਕੋ ਕਿ
 ਲਾਖਾਯੋ ॥ ਲਾਗਿਯੋ ਸੋਲੈ ਨੋ ਅਤਿ ਚਿਤੁ ਭਾਯੋ ॥ ੬ ॥
 ਕੇਤੁ ਲਿਮਾਸੋ ਕਉ ਨਹੀ ॥ ਗਜ ਮੈ ਗਈ ਮਨ ਮਹੀ
 ਤਬ ਹੀ ਸਾ ਲੁਥ ਚਨ ਉਚਰੀ ॥ ਵਹੈ ਮਿਥਾ ਕਰਮ ਹਿ
 ਯੋਹ ਮਹੀ ॥ ਜਿਯ ਤੁੰ ਜਾ ਸੋਭੋ ਗਕਾਯੋ ॥ ਸੇ ਪਥ ਤ

ਮਸਤਿਹੰਖਯੋ॥੬੮॥ਜਬਯਤਨੀਕਰਨਕਸੁਨਿ
 ਲਈ॥ਲਾਗੁਤੀਪਿਯਗੀਉਗਈ॥ਪ੍ਰਿਯਜਿਯਥੇਇਹੰ
 ਮਤਰਮਯੋ॥ਜਿਨਘਯੋਨਿਜਮੀਤਪਿਯੋ॥੬੯॥ਦੇਤਰ
 ਸੁਨਿਤਕਟਗੀਨ੍ਰਿਪਤਿਕੀਲੈਅਪਨੇਉਗਮਗੀ॥ਉਗਹੰ
 ਨਿਧੰਲਹਰਤੰਗੀਗੀਤੋਤਿਨਿਨੈਨਨਿਹਮੀ॥੭੦॥ਉਦਰਿਕਟ
 ਗੀਮਕੈਪਗੀਸਲਤੋਫੁਦਾਏਕਘਗੀਸਸਕਤਗੀਬ
 ਹਰਿਪ੍ਰਨਗੋਫੁਦਿਯੋ॥੭੧॥ਚਪਯੋ॥ਗਿਤਿਫੁਦਿਯਗਨਿਪਘ
 ਗੀਲਾਜਮਤਜਮਪੁਗਸੁਧਗੀ॥ਤਬਚਲਿਤਰੀ
 ਮਲੁਅਯੋਮਸਕੁਕਰਨਤੁਪਘਯੋ॥੭੨॥ਦੇਰਗ
 ਜੋਖਨਿਤਪਤਿਅਪਨੇਤਿਯਗੀਅਗੈਯੋਜਇਸੇਅੈਸੈ
 ਪੁਨਿਤੁਤੁੰਗੀਕਯੋਨਹਿਲਤਸਜਾਇ॥੭੩॥ਮੀਏ
 ਯੋਜਾਯੋਤਪਿਯਾਨੇਪਰਖਜਾਯੋਮਨੀ॥੭੪॥ਮਿਯੇ
 ਯੋਜਾਯੋਤਪਿਯਾਨੇਪਰਖਜਾਯੋਮਨੀ॥੭੫॥ਮਿਯੇ
 ਯੋਜਾਯੋਤਪਿਯਾਨੇਪਰਖਜਾਯੋਮਨੀ॥੭੬॥ਮਿਯੇ
 ਯੋਜਾਯੋਤਪਿਯਾਨੇਪਰਖਜਾਯੋਮਨੀ॥੭੭॥ਮਿਯੇ
 ਯੋਜਾਯੋਤਪਿਯਾਨੇਪਰਖਜਾਯੋਮਨੀ॥੭੮॥ਮਿਯੇ
 ਯੋਜਾਯੋਤਪਿਯਾਨੇਪਰਖਜਾਯੋਮਨੀ॥੭੯॥ਮਿਯੇ
 ਯੋਜਾਯੋਤਪਿਯਾਨੇਪਰਖਜਾਯੋਮਨੀ॥੮੦॥ਮਿਯੇ
 ਯੋਜਾਯੋਤਪਿਯਾਨੇਪਰਖਜਾਯੋਮਨੀ॥੮੧॥ਮਿਯੇ
 ਯੋਜਾਯੋਤਪਿਯਾਨੇਪਰਖਜਾਯੋਮਨੀ॥੮੨॥ਮਿਯੇ
 ਯੋਜਾਯੋਤਪਿਯਾਨੇਪਰਖਜਾਯੋਮਨੀ॥੮੩॥ਮਿਯੇ
 ਯੋਜਾਯੋਤਪਿਯਾਨੇਪਰਖਜਾਯੋਮਨੀ॥੮੪॥ਮਿਯੇ
 ਯੋਜਾਯੋਤਪਿਯਾਨੇਪਰਖਜਾਯੋਮਨੀ॥੮੫॥ਮਿਯੇ
 ਯੋਜਾਯੋਤਪਿਯਾਨੇਪਰਖਜਾਯੋਮਨੀ॥੮੬॥ਮਿਯੇ
 ਯੋਜਾਯੋਤਪਿਯਾਨੇਪਰਖਜਾਯੋਮਨੀ॥੮੭॥ਮਿਯੇ
 ਯੋਜਾਯੋਤਪਿਯਾਨੇਪਰਖਜਾਯੋਮਨੀ॥੮੮॥ਮਿਯੇ
 ਯੋਜਾਯੋਤਪਿਯਾਨੇਪਰਖਜਾਯੋਮਨੀ॥੮੯॥ਮਿਯੇ
 ਯੋਜਾਯੋਤਪਿਯਾਨੇਪਰਖਜਾਯੋਮਨੀ॥੯੦॥ਮਿਯੇ

ਤਕੇ ਅੰਗਨ ਬਚਿਯੋ ਕੋਈ॥ ਮਾਇ ਪੁਤ ਵੈ ਥਾਂ ਚੋਰੇਈ॥
 ॥ ਗਨਿਖ ਹਿਭੁਖ ਅਧਿਕ ਜਬ ਜਗੀ॥ ਤਕੇ ਬੇਚ ਮੇਖ
 ਲਾਸ ਜੀ॥ ਨਿਤਿ ਪੀਸਨ ਪਰੁ ਝੇ ਜਾਵੈ॥ ਜੁਠ ਚੁਨੇ ਚ
 ਕ ਚੁਨਿਖਾਵੈ॥ ੫॥ ਐਸੇ ਹੀ ਭੁਖਨ ਮਹਿ ਗਈ॥ ਪੁਨਿ ਬਿਧਿ
 ਤਹ ਬਿਸਦਿ ਅਤਿ ਰਈ॥ ਸੁਕੇ ਭਏ ਹੋ ਜਨੁ ਸਗਾਖੁ
 ਰਿਜੀ ਤਕੇ ਬਜੇ ਨਗੇ॥ ੬॥ ਤਹ ਏਕ ਗਝ ਹੀ ਉਬਰਿਯੋ॥
 ਅੰਗ ਲੋਗ ਸਭ ਤਹ ਕੋ ਮਹਿਯੋ॥ ਰਵੈ ਜਾਣੇ ਤੁਤਿ ਨ ਪ
 ਰਿਯੋ॥ ਪੁਤ ਭਵ ਤੇ ਤਹਿ ਜਿਯਾ ਰਿਯੋ॥ ੭॥ ਪੁਤ ਜਾਣੇ ਕੋ
 ਸਭ ਕੋ ਉਜਾਣੈ॥ ਤਿਨ ਤੋ ਕੋ ਉਨਹਿ ਖੋਪ ਛਾਣੈ॥ ਐਸੇ
 ਕਾਲ ਚੀਤ ਕੇ ਗਯੋ॥ ਤਮੈ ਮਰਨ ਦਮ ਮੋਦਯੋ॥ ੮॥ ਮ
 ਹਿਖੀ ਚਹਿ ਨਿਤਿ ਗਿਰੁ ਆਵੈ॥ ਗਝ ਅਪਨੈ ਨਾਮੁ ਸਦਾ
 ਵੈ॥ ੯॥ ਇਤੀ ਬਤਾ ਜਾ ਕੀ ਕਹੀ॥ ਅਬ ਚਲਿ ਬਤਾ
 ਰ ਪੈਰੀ॥ ਤੁਮ ਕੋ ਤਕੀ ਕਥਾ ਸੁਨਾਉ॥ ਤਤੇ ਤੁਮ ਹੋ
 ਵੈ ਸਿਰਾਉ॥ ੧੦॥ ੨॥ ਡੇਲਾ ਇਹ ਗਇ ਕੇ ਨਗਰ ਅਪਲਾ
 ਗਇ ਕਰੈ॥ ਮੈਨ ਕਲਾ ਤਿਹ ਨਾਮੁ ਸਕਲ ਜਗ ਯੋ ਕੋ
 ॥ ਤਕੇ ਰੂਪ ਨੇ ਸਜੁ ਕਉ ਨਿਹਰੀ॥ ਗਿਰੇ ਪ੍ਰਗਤਿ ਪਾਇ
 ਮਿ ਮੈਨ ਸਮਾਹੀ॥ ੧੧॥ ਚੋਪਣ॥ ਤੇਨੇ ਸਭ ਕੀ ਪਲ
 ਮੁਨਿ ਆਯੋ॥ ਐਸਾ ਜਹ ਮੈਨ ਕਾ ਪਯੋ॥ ਤਿਹ ਲਖਿ ਮੁ
 ਨਿ ਬੀਜ ਗਿਰਿ ਗਯੋ॥ ਚਪਿ ਚਿਤ ਮੈ ਸੁਪਤਿ ਤਿਹ ਭਯੋ
 ॥ ੧੨॥ ਤੁਮ ਗਿਰਿ ਮਤ ਲੋਕ ਮੈ ਪੈਰੀ॥ ਜੁਨਿ ਸਿਖਾ ਲਾਜ
 ਟਕੀ ਪੈਰੀ॥ ਹੀਰ ਅਪਨੈ ਨਾਮੁ ਸਦਾ ਵੈ॥ ਜੁਠ ਕੁਠ ਤੁਰਕ

ਪੁਤ ਜਾਣੇ ਕੋ ਤਿਹ ਸਭ ਜਾਣੈ
 ॥ ਗਨ ਪੁਤ ਕੋ ਕੋ ਪਹਿਚਾਣੈ

ਨਕੀਖੋਵੈ॥ ੨੨੨੨॥ ਤਬ ਅਬਲਾਕੰਪਤਰਈ
 ਤਕੇਪਸਿਕੈਪਾਇ॥ ਕਿਉਤੂੰਹੋਇਉਪਸਮਸੇਰਿਜਕੋ
 ਉਪਾਇ॥ ੧੪॥ ਚੰਪੜਾ॥ ਇੰਦੁਸੁਮਿਤਮੰਡਲਜਬਜੈਓ
 ਗੰਢਾਅਪਨੇਨਾਮੁਕਹੈਯੋਤਿਸੋਅਧਿਕਪ੍ਰਤਿਉਪਜਾ
 ਵੈ॥ ਅਮਰਾਵਤੀਬਹੁਰਿਤਹਿਲਿਖਾਵੈ॥ ੧੫॥ ਚੰਪੜਾ॥
 ਜੁਨਿਜਾਟਕੀਤਿਨਪਸੀਮ੍ਰਤਮੰਡਲਮੈਆਇ॥ ਚੁਚਕ
 ਕਉਪਜੀਭਵਨਹੀਰਨਾਮਧਰਵਾਇ॥ ੧੬॥ ਚੰਪੜਾ॥
 ਇਸੀਭਾਂਤਿਸੰਕਲਾਬਿਹਨਿਯੋ॥ ਥੀਤਿਯੋਬਖਏਕਰਿ
 ਨਜਾਨਿਯੋ॥ ਬਾਲਾਪਨੇਛੁਦਿਜਬਗੋਯੋਜੋਬਨਆਨਿ
 ਰਮਾਮੈਰਯੋ॥ ੧੭॥ ਗੰਢਾਚਰਿਮਹਿਖਿਖਨਾਵੈ॥ ਤਕੇ
 ਹੇਰਿਹੀਰਬਲਿਜਾਵੈ॥ ਤਸੋਅਧਿਕਨੇਹਉਪਜਾਯੋ॥ ਭੰਤਿਭ
 ਤਿਸੋਮੋਚਢਯੋ॥ ੧੮॥ ਚੰਪੜਾ॥ ਖਤਿਪੀਤਬੈਠਤਉਠ
 ਤਸੇਵਤਜਗਤਨਿਤਿ॥ ਕਬਹੂੰਨਬਿਸਰੈਚਿਤਤੋਸੁੰ
 ਰਗਰਸਨਮਿਤਿ॥ ੧੯॥ ਚੰਪੜਾ॥ ਨਸਵੈਯੋ॥ ਬਹਜੋ
 ਉਤੋਬਹੁਹੀਗ੍ਰਿਹਆਵਤਆਵਤਸੰਗਲਗੋਯੋ॥ ਜੋ
 ਯਠੇਬੈਠਹੁੰਧਰਮੈਪਿਯਪੇਠਿਹੈ॥ ਹਿਯਮੈਪਹਿਲੇਯੋ
 ॥ ਨੀਰਹਮੈਨਕਵਨੀਕਰੀ॥ ਚਿਨਹੀ॥ ਚਿਨਹਮਸੁਖੀਸੁਪਨੇ
 ॥ ਜਗਤਸੇਵਤਰਤੁੰਦਿਵਸਕੁੰਮੁਹਿਰਾਣੁਨਚੈਨ
 ਨਰੇਯੋ॥ ੨੦॥ ਚੰਪੜਾ॥ ਗੰਢਾਗੰਢਾਨਸਰਉਚਯੋ॥ ਸੇਵਤ
 ਜਗਤਤਾਹਿਸੰਭਾਯੋ॥ ਬੈਠਤਉਠਤਚਲਤਤੁੰਸੰਗਾ॥ ਤ
 ਹੀਕੋਜਨੈਕੈਅੰਗਾ॥ ੨੧॥ ਕਹੁਕੋਜੋਹੀਗਨਿਹਗੰਢਾਨਹੀ

ਕਰਿਬੀਚਥਿਹੈਐਸੀਪ੍ਰਤਿਪਿਯਾਕੀਲਗੀ। ਨੀਰੁ
 ਖਤਕੀਸਭਭਗੀ॥ ੨੨॥ ਗੰਝਨਹੀਕੇਰੂਪਵਹਭਈ॥ ਸਿ
 ਯੋਮਿਥਿਥੁਰਥਮਿਐਗਈ॥ ਜੈਸੇਮਿਗਮਿਗਯਾਕੇਲ
 ਯੋਹਿਤਬੰਧਇਥਿਨਹੀਗਹੈ॥ ੨੩॥ ਵੇਰਾ ਹਰਿਜਅ
 ਸਿਐਸੇਸੁਨਿਯੋਕਰਤਏਕਤੋਵੇਇ॥ ਬਿਹਰਬਢਹਿ
 ਨਬਧੇਏਕਦੇਇਤੋਇ॥ ੨੪॥ ਗੰਝਨਹੀਰਪਹੇਮਮੇਏ
 ਏਕਹੀਹੋਇ॥ ਕਹਬੇਕਤਨਏਕਹੀਲਹਬੇਕਤਨੇ
 ਇ॥ ੨੫॥ ਚਪਈ॥ ਐਸੀਪ੍ਰਤਿਪਿਯਾਕੀਭਈ॥ ਸਿਗ
 ਗੀਬਿਸਸਿਤਹਿਸੁਪਿਗਈ॥ ਗੰਝਜੁਕੇਰੂਪਓਰਝਨੀ॥
 ਲੋਕਲਾਜਤਜਿਭਈਦਿਵਾਨੀ॥ ੨੬॥ ਤਬਚੁਚਕ
 ਇਹੰਭੀਤਿਬਿਚਗੀ॥ ਯਹਕੰਨਿਆਨਹਿਜਿਯਤਹਮ
 ਗੀ॥ ਅਬਹੀਯਹਖੇਕੋਦੀਜੈ॥ ਯਮੈਤਨਿਕਢੀਲ
 ਨਹਿਕੀਜੈ॥ ੨੭॥ ਖੇਗਹਿਥੇਲਿਤੁਰਤੁਤਿਹੰਦਯੋਗ
 ਝਾਤਿਥੋਇਸੰਗਗਯੋ॥ ਮੰਗਤਭੀਖਘਾਤਜਬ
 ਯੋਲੈਤਕੋਸੁਰਲੋਕਸਿਧਯੋ॥ ੨੮॥ ਗੰਝਹੀਮਿਲ
 ਤਜਬਭਏ॥ ਚਿਤਕੇਸੁਕਲਸੇਕਮਿਟਿਗਏਹਿਯਾ
 ਕੀਅਵਧਿਬੀਤਿਜਬਗਈ॥ ਬਟਰੁੰਸੁਰਪੁਰਕੀਲ
 ਈ॥ ੨੯॥ ਵੇਰਾ ਗੰਝਭਯੋਸੁਰਸਤਹੰਭਈਮੈਨਕਹੀ
 ਗਾਯਾਜਗਮੈਗਵਤਸਦਾਸਭਕਾਥਿਕੁਲਜਸਪੀਰ
 ॥ ੩੦॥ ॥ ੧॥ ਵੇਰਾ ਗੰਝ ਚਪਈ॥ ਐਸੀ ਪ੍ਰਤਿਪਿਯਾ ਕੀ ਭਈ॥ ਸਿਗ
 ਗੀ ਬਿਸਸਿਤ ਹਿ ਸੁਪਿਗਈ॥ ਗੰਝ ਜੁਕੇਰੂਪ ਓਰ ਝਨੀ॥ ਲੋਕ
 ਲਾਜ ਤ ਜਿਭਈ ਦਿਵਾਨੀ॥ ੩੧॥ ਤਬ ਚੁਚਕ ਇਹੰਭੀ ਤਿਬਿਚ
 ਗੀ॥ ਯਹ ਕੰਨਿਆ ਨਹਿ ਜਿਯਤ ਹਮ ਗੀ॥ ਅਬ ਹੀ ਯਹ ਖੇਕੋ
 ਦੀ ਜੈ॥ ਯਮੈ ਤਨਿ ਕਢੀ ਲ ਨਹਿ ਕੀ ਜੈ॥ ੩੨॥ ਖੇਗਹਿ ਥੇ
 ਲਿਤੁਰਤੁਤਿਹੰਦ ਯੋਗ ਝਾਤਿ ਥੋਇ ਸੰਗ ਗਯੋ॥ ਮੰਗਤ ਭੀ ਖਘਾਤ
 ਜਬ ਯੋਲੈ ਤਕੋ ਸੁਰਲੋਕ ਸਿਧਯੋ॥ ੩੩॥ ਗੰਝ ਹੀ ਮਿਲ ਤਜਬ
 ਭਏ॥ ਚਿਤਕੇ ਸੁਕਲ ਸੇਕ ਮਿਟਿ ਗਏ ਹਿ ਯਾ ਕੀ ਅਵਧਿ ਬੀਤਿ
 ਜਬ ਗਈ॥ ਬਟਰੁੰ ਸੁਰਪੁਰ ਕੀ ਲ ਈ॥ ੩੪॥ ਵੇਰਾ ਗੰਝ ਭਯੋ
 ਸੁਰਸਤ ਹੰਭਈ ਮੈਨਕ ਹੀ ਗਾਯਾ ਜਗਮੈ ਗਵਤ ਸਦਾ ਸਭਕਾ
 ਥਿਕੁਲ ਜਸਪੀਰ ॥ ੩੫॥ ॥ ੧॥ ਵੇਰਾ ਗੰਝ ਚਪਈ॥ ਐਸੀ ਪ੍ਰਤਿਪਿਯਾ

ਧੰਡਹਰਨਹਿਇਕਹੋ॥ ਹੁਕਲਾਤਕੋਜਗ
 ਕਹੈ॥ ਤਿਹੰਗਿਹੰਗਖੁਰਈਅਵੈ॥ ਧਨੁਰੁਪਇਤ
 ਹਿਲੈਜਵੈ॥ ਇਕਦਿਨਤਿਨਕੁਛਪਨੁਨਹਿਦੇ
 ਕਿਪਖੁਰਾਇਨਕੇਮਨਭਯੋ॥ ਸਭਹੋਰਥਕਰਨਉਠ
 ਏ॥ ਮਿਲਿਗਿਲਿਭਵਨਤਵਨਕੇਅਏ॥ ਹੰਨਤ
 ਕਹਿਯੋਨਬੀਕੀਕਗੀ॥ ਯਹਸੁਨਿਬਚਨਨਹਿਅਤਿਰ
 ਗੀ॥ ਤਿਨਕੋਸਰਨਬੀਚਬੈਠਯੋ॥ ਖਾਨਮੁਹਬਤਸਾ
 ਬਜਤਯੋ॥ ਤਕੇਤੁਰਤੁਪਿਅਦੇਅਏ॥ ਇਕਿਗਿਹ
 ਮੈਬੈਠਇਛਪਾਏ॥ ਖਾਨਭਲੇਤਿਨਗੋਰਾਖਿਯੋਅ
 ਪਖੁਰਾਇਸੁੱਯੋਭਾਖਿਯੋ॥ ਹੰਨਤਮੈਨਬੀਕੀਕਗੀ
 ਮੈਤੋਕਹੈਚੁਕਕਪਗੀ॥ ਤਕੀਜੋਨਿਦਾਮੈਕਗੀਅਪਨੇ
 ਮਾਰਿਕਟਗੀਮਰੈ॥ ਜੋਕਛੁਲੈਨਹੋਇਸੁਲੀਜੈ॥ ਹ
 ਨਕੋਮੁਹਿਰੇਸਨਦੀਜੈ॥ ਬਿਹਸਿਖੁਰਾਇਨਬਚਨਉ
 ਚੈਰਿਯੋ॥ ਧਨਲਾਲਚਹਮਚਰਿਤਸੁਧਾਗਿਯੋ॥
 ਜੋਤੋਕਛੁਮਹੰਮਦਹਿਮੁਖਤੋਕਛੋਗਾਗਿਤਮੈ
 ਅਪਨਆਪਹੀਮੈਕਟਗੀਮਰਿ॥ ਤੈਨ
 ਹਿਕਛੁਨਬੀਕੀਕਹਿਯੋ॥ ਧਨਕੇਹੋਤੁਤੋਹਿਹਮਗਹਿਯੋ
 ॥ ਅਪਿਕਰਗਬੁਅਬੁਹਮੁਹਿਰੀਜੈ॥ ਨਤਗਮੀਚਮ
 ਡੋਪੈਲੀਜੈ॥ ਹਮਬਹੁਲੇਗਿਪਿਸੋਕੇਇ
 ਹੀਤੁਹਮਤਨਸਾਥਾਧਨੀਕਰੇਨਿਧਨੀਘਨੇਹੈਹੈਗਏ॥

ਅਨਥ ਯੋਸੁ ਨਿਬ ਚਨ ਪਿਆਰਨ ਪਯੋ
 ॥ ਵੇਈ ਸਭ ਭੂਠੇ ਠਹਰੇ ਯੋਗਿ ਹੁਤੰ ਨਿਕ ਸਿਤਿ ਨੈਗਿ
 ਲੀਨੀ ॥ ਸਭ ਹਿਨੁ ਕੀ ਮੁਸਕੈ ਕੀ ਸਰੀਨੋ
 ਲਾਤ ਮੁਸਟ ਕਰੇ ਪਨੇ ਬਗਸੀ ਪਨੀ ਅਪਗਾਦੇ ਮੁ
 ਸਕਨੁ ਕੈ ਲੈ ਚਲੇ ਹੇ ਸਤ ਲੋਕ ਹਜਾਰ ॥
 ਤਿਨ ਕੋ ਚੀਧ ਲੈ ਗਏ ਤਹਾ ॥ ਖਾਨ ਮੁਹਾਬਤ ਬੈਠਾ
 ਹਾ ਪਨੁ ਹਿਨ ਮਾਧਿਨ ਵਾਬਰਿ ਲਾਈ ॥ ਤੋਬ ਹੋਤ ਬ
 ਹਕੈ ਖੁਦਾਈ ॥ ਪਨ ਹਿਨ ਕੇ ਮਾਤ ਮਗਿ ਗਏ ॥ ਤ
 ਬ ਵੈਰਾਧਿਨ ਦੀ ਮੈਦਾ ॥ ਚੁਪ ਪੈ ਗੇ ਤੁਹ ਕ ਸਭ ਸੇਉ
 ॥ ਤਬ ਤੋਤੁ ਹਮ ਤਿਦੇ ਤਨ ਕੋਉ ॥ ਤਬ ਤਿ
 ਨ ਬਿਪੁ ਬੁਲਾਇ ਕੈ ਦੀਨੋ ਦਨ ਅਪਗਾਛ ਲਕੈ ਕੈ
 ਤਿਨੁ ਭਏ ਬੀਸ ਖੁਦਾਈ ਮਾਧਿ ॥ ਚੁਪ ਤ
 ਬ ਤੋਤੁ ਮੈ ਖੁਦਾਈ ॥ ਕਹੁ ਸਾਬਰਾਧਿਨ ਬਛਈ ॥ ਸੇ
 ਕੈ ਜੁ ਹਿੰਦੁ ਕਹੈ ॥ ਤੁਹ ਮਤਿ ਦੈ ਕਹੁ ਕੋ ਨਹੈ
 ॥ ਭਏ ਕਹੈ ॥ ਭਏ ਤੁਹ ਮਾਧਿਨ ॥ ਭਏ
 ॥ ਭਏ ਕਹੈ ॥ ਭਏ ਤੁਹ ਮਾਧਿਨ ॥ ਭਏ
 ਰਵਰੁ ਪੇਸ਼ ਭਗੋ ॥ ਰਪੁ ਕੁਲ ਬੀਚ ਅਪਿਕ ਉਜਿਯ
 ਗੋ ॥ ਚਿਤ੍ਰ ਕੇ ਅਭਾਨੀ ॥ ਇਕ ਤਕੋ ॥ ਰੁਪ ਵਤਿ ਕੋ ਉਤਲਿ
 ਨਵ ਕੋ ॥ ਦਨ ਵਏ ਕਲੰਕ ਤੋ ਅਯੋ ॥ ਤਕੋ ਰੁਪ ਹੇ
 ਉਹ ਭਏ ॥ ਮਨ ਮੈ ਅਪਿਕ ਗਏ ਕੈ ॥ ਮਹਿ ਯੋ ॥ ਤਕੋ ਲਗ

ਨਤਜਿਤਿਹੰਦਯੋ॥ ਤਬਤਿਨਮੰਤੀਅਧਿਕਬੁਲ
 ਏਅਨਿਕਭੰਤਿਉਪਚਰਕਯੋ॥ ਤਹੰਏਕਮੁਲਾਚ
 ਲਿਅਯੋ॥ ਅਨਿਅਪਨੰਉਜੁਜਨਯੋ॥ ਤਬਤਿ
 ਨੁਪਤਦਨਵੰਹਿਪਯੋ॥ ਏਕਹਥਸੰਮਤਲਉਚਯੋ॥
 ॥ ਦੁਤਿਯਹਥਤਕੰਗਹਿਲੀਨੋ॥ ਤਵਨਛਤਰੀਤਰ
 ਧਰਿਦੀਨੋ॥ ਧਰਿਬੰਭਉਪਗਤਿਸੈਇਕਕਰ
 ਛਤਉਠਾਇ॥ ਮਹਿਮੁਲਾਨਕੰਦਯੋਜਮਕੇਧੰਮਪਠ
 ਏ॥ ਤਹੰਏਕਅੰਮੁਲਾਨੇਅਯੋ॥ ਸੋਉ
 ਪਕਹਿੰਗਪਟਕਯੋ॥ ਤੀਜੰਅੰਮੁਲਾਇਤਹੰਗਯੋ॥ ਸੋ
 ਉਤਰਿਨਦੀਸੈਦਯੋ॥ ਤਬਇਕਤ੍ਰਿਯਤਹੰਚਲਿ
 ਅਈ॥ ਭੰਤਿਭੰਤਿਤਿਹੰਕਰੀਬਡਾਈ॥ ਲੇਯਪੇਯ
 ਬੁਤਤਹਿਖਵਯੋ॥ ਮਦੋਗਧਾਇਤਹਿਸਿਫਵਯੋ॥
 ਤਕੋਨਿਤਿਬੁਹਰੀਦਵੈ॥ ਤਕੋਚਿਤਰੁਗਇਕੈਲੇ
 ਵੈ॥ ਇਕਦਿਨਹੋਇਬਿਮਨਸੀਰੀ॥ ਤਬਅੰਸੇਦਨੋ
 ਤਿਨਕਹੀ॥ ਖਤਪੀਤਹਮੋਤੁੰਨਹੀ॥ ਸੇਵਕਰਤਰ
 ਹਤਗ੍ਰਿਹਮੰਧੀ॥ ਅਧਿਕਗੀਣਿਨਿਸਚਰੰਹਿਉਚਯੋ॥ ਦੇ
 ਉਵੈਜੋਹਿਦੈਬਿਚੋ॥ ਜਬਦੋਤੀਨਬਰਤਿਨਕ
 ਹਿਯੋ॥ ਤਪੈਅਧਿਕਗੀਣਿਕੋਹਿਯੋ॥ ਕਹਿਯੋਅਸੁਰ
 ਲਾਗਿਯੋਇਕਤ੍ਰਿਯਕੋ॥ ਸਕੈਦੁਕਿਰਤੁੰਨਹਿਤਕੋ
 ਤਬਤਿਨਜੰਤੁਰੁਤਲਿਖਿਲੀਨੋ॥ ਲੈਤਕੋਕ
 ਰੀਤਰਦੀਨੋ॥ ਜਕੋਤੁੰਇਕਬਰਦਿਖੈ॥ ਜਹਿਬਰਿਯੋ॥

ਭਸਮ ਸੋਧੈ ਤੇ ਤਕੇ ਕਰਤੋ ਜੰਤੁ ਲਿਖ ਯੋਗੈ
ਕਰਮੈ ਤੇ ਤੇ ਕੋ ਰਿਖ ਯੋਗੈ ਜਬ ਸੁਜੰਤ ਦੋ ਨ ਲਿਖ
ਯੋਗੈ ਸੋ ਜਹਿ ਫੇਰ ਭਸਮ ਸੋਧੈ ਗਯੋ ॥ ੨੬ ॥
ਗੰਜੇ ਹੋਵੈ ਤਕੇ ਜੀਤਿ ਸਕਤ ਨਹਿ ਜਾਇ ਸੋ ਅਥ
ਇਹ ਛਲ ਭਏ ਜਮ ਪੁਰ ਯੋ ਪਠਾਇ

ਰਵੀਤੀ ਗਜਾਟ ਇਕਰਹੈ ਮੇਰੀ ਵਾਲਨ ਮਜਗਕ
ਹੈ ਨਿਗਖ ਸੋਹਨੀ ਬਸਿਓ ਗਈ ਤਪੈ ਗੀਤ ਸੁਆ
ਸਿਕਰਈ ਜਬ ਹੀਭੰਨੁ ਅਸਤੁ ਪੈ ਜਵਾਤ ਬ
ਹਿ ਪੈਗਿਨ ਦੀਤ ਹੋ ਆਵੈ ॥ ਇਤ ਗਹਿਧਟ ਉਕੇਤ
ਹਧੈ ॥ ਛਿਨ ਮਹਿ ਪੈਗਿਧਟਿ ਹੋ ਪਰੈ ॥ ਏਕ ਰਿਵ
ਸਉਠਿ ਕੈ ਜਬ ਧਾਈ ਸੋ ਵਤੁ ਤੋ ਬੰਧੁ ਲਾਖਿ ਪ
ਈ ॥ ਪਛੇ ਲਾਗਿ ਭੇਦ ਤਿਹ ਚਹਿਯੋ ॥ ਕਛੁ ਸੋਹਨੀ
ਹਿਨ ਲਾਹਿਯੋ ॥ ਛਕੀ ਪ੍ਰਮਥ ਲਾ
ਤਿਸੀ ਠੰਗ ਧਾਈ ॥ ਜਹੰਦਾ ਬਿਕੈ ਬੁਟ ਮੈ ਮਦ ਆਈ ॥
ਲਿਖੋ ਤਬ ਤਕੇ ਪਸੀਨੀ ਗਮਿ ਆਨੈ ॥ ਮਿਲੀ ਜਾਇ ਤਕੇ
ਯਹਿ ਭੇਦ ਜਾਨੈ ॥ ਮਿਲੀ ਜਾਇ ਤਕੇ ਫਿਰਿ ਫੇਰਿ ਬ
ਲਾ ॥ ਰਿਪੈ ਰਹੁ ਸੋਭਾ ਮੈਨੇ ਆਗਿ ਜੁਲਾ ਲਾਏ ਹਥ
ਦਾਨ ਦੀਪੈ ਆਈ ॥ ਕਉ ਨਹਿ ਜਾਨੈ ਤਿਨੀ ਬਤ ਪ

ਬਸਵਕਹਿਯੋਸੁਤਹਿਸੁਨਯੋਸੋਸੁਨਿਭੇਰਕੇਕ
 ਈਪਯੋ। ਚਲੇਚਲੇਗਹਿਤੋਗਹਿਤੋ। ਨਤਰੇਹਅ
 ਗਿਨਮੈਰਹਿਤੋ॥੧॥ ਤਿਖਕੋਨੇਹੰਨਿਪਤਿਸੋਭੇਗੇ। ਤਿ
 ਸੰਗਲੇਭੁੰਹਿਓਗਪਧਾਰਿਯੋ। ਲਕਹਿਯੋਸੇਵਤਵਕ
 ਹਿੰ। ਜੁਝੇਨਥਪਵਕਹਿਬਹਿੰ॥੨॥ ਅਵਧਾਜਤ
 ਹੰਤੁਗਤਸਿਧਯੋ। ਸੁਗਅਸੁਗਨਜਹੰਯਮਚਯੋ।
 ਜੁਥਾਨਬਿਛੁਅਜਹੰਬਗੇ। ਕੁਪਿਕੁਪਿਬੀਗਪਨੁ
 ਹਿਯਨਕਰੇ॥੩॥ ਕੁਜੰਗਛੰਦਾ। ਬੀਧੇਗੇਲਗਛੁਚ
 ਲਿਯੇਬਜਧੀ। ਬਜੇਰੇਵਦਨਵਜਹੰਧੀਹੰਕਰੀ॥
 ਗਜੈਕੋਟਿਜੋਧਮਹਾਕੋਪਕੈਕੈ। ਪਰੇਅਨਿਕੈਬਚ
 ਵਗੀਨੁਲੈਕੈ॥੪॥ ਭਜੇਰੇਵਦਨੈਅਨਿਕਬਨਮਗੇ॥
 ਚਲੇਛੰਡਿਕੈਇੰਦਕੇਬੀਭਗੇ। ਗਹਿਯੋਏਕਠੰਡਤ
 ਹੰਬਜਧੀ। ਪਰਿਯੋਤਹਿਸੰਗਵਤਹਿਮਭਿਭੀ
 ॥੫॥ ਇਤੈਇੰਦਗਜਉਤੈਰੈਤਭਗੇ। ਹਟੇਨਹੀਲੈਮ
 ਹੋਹਵੇਗੇ। ਲਯੋਘੋਰਿਤਕੋਚੁੰਓਅਸੋ। ਮਨੋਪ
 ਵਨਉਠੈਘਟਾਘੋਜੈਸੇ॥੬॥ ਪਰਿਵਦਨਵਨਕੀ
 ਮਭਿਭੀ। ਹਰਿਯੋਏਕਹੰਡਤਹੰਛੰਤਧੀ। ਅਜਿ
 ਯਾਨੰਦਜੁਕੋਸੁਤੋਲੈਕਜਨੈ। ਪਰੇਅਨਿਸਉਮਹੇ
 ਸਠਨੈ॥੭॥ ਮਹਾਕੋਪਕੈਕੈਹਰੀਰੈਤਛੁਕੋ। ਛਿਰੇਅ
 ਨਿਚੋਰਿਸਾਵਜੁਕੋ। ਮਹਾਬੰਜਥਾਨਨਕੇਘਾਇ
 ਮਗੈ। ਬਲੀਮਹੀਮਭਿਯੈਸੇਪੁਕੈ॥੮॥ ਹਟੇਨਹ

ਭੀ ਹੋਏ ਅੰਠਿਯੋਗੇ ਮੰਠੋ ਕੇ ਪਕੈ ਕੈ ਮਧਾ ਬੀਰਭਗੋਚਰ
 ਹੁਓ ਭਗਵੰਤਿ ਤੁਝ ਅਨੇਕ ਬਾਜੋਂ ਉਠਿਯੋਗੇ ਮਧੁਮ
 ਹੁਸਰਗਾਜੋਂ ॥੧੩॥ ਕਿਤੇ ਹੰਕਮਰੈ ਕਿਤੇ ਬਾਕਰਾ ਬੈਂ
 ਕਿਤੇ ਛਲਾ ਛਹੋਂ ਕਿਤੇ ਦੜਾ ਬੈਂ ॥ ਕਿਤੇ ਬਾਕਸੋਂ
 ਲਹ ਲੇ ਬੀਰਭਗੀ ॥ ਕਿਤੇ ਜੁਇਜੋ ਪਗਏ ਛੋਤ ਪਈ
 ॥੧੪॥ ਦੁਹਰਾ ॥ ਅਸੁਗਨ ਕੀ ਸੈਨ ਹੁਤੇ ਅਸੁਗਨਿ ਕਸਿ
 ਯੋਏ ਕਾ ਸੁਤ ਸੰਪਰਿ ਅਜਿਨੀ ਦੋ ਮੰਗੋ ਬਿਸਿਖ ਅ
 ਨੇਕ ॥੧੫॥ ਦੁਹਰਾ ॥ ਭਰਥ ਮਾਤ ਐਸੇ ਸੁਨਿ ਪਯੋਗ
 ਮਸੁਤ ਅਜਿ ਸੁਤ ਕੋ ਪਯੋਗ ॥ ਅਪਨ ਭੋਖ ਸੁਰਟ ਕੋ
 ਪਯੋਗ ॥ ਜਾਇ ਸੁਤ ਮਨ ਨਿਪਕੈ ਕਹਿਯੋ ॥੧੬॥ ਸਬੰਦ
 ਨ ਐਸੀ ਭੀਤਿ ਪਵੈ ਦੈ ॥ ਨਿਪਕੈ ਬਨ ਨ ਲਾਗਨ ਪਾ
 ਵੈ ॥ ਜਾਯੋ ਚਹਤ ਅਜ ਸੁਤ ਜਹਾ ਲੈ ਅਬਲਾ ਪ
 ਹੁਚਵੈ ਤਹ ॥੧੭॥ ਐਸੇ ਅਬਲਾ ਬੰਧਿ ਪਵੈ ਦੈ ॥
 ਜਹੰ ਪੁਰੇ ਤੋ ਕੋ ਨਿਪਘਾਵੈ ॥ ਉਡੀ ਪੁਗਲਾ ਗੀ ਅਸ
 ਮਨਾ ॥ ਅਸਿ ਚਮਕੈ ਬਿਜੁਰੀ ਪਰਮਾਨ ॥੧੮॥ ਤਿਲੁ
 ਤਿਲੁ ਟੁਕਏ ਕਹਿ ਮੰਗੇ ॥ ਏਕ ਬੀਰ ਕਟਿ ਤੋ ਕਟਿ ਭੋ
 ਰ ਸਰਬ ਅਪਿਕੈ ਪਕਰਿ ਗਾਜਿਯੋ ॥ ਰਨ ਮੈ ਰਗ ਮਹੁ
 ਆ ਬਾਜਿਯੋ ॥੧੯॥ ਦੁਹਰਾ ॥ ਸੰਖ ਨਛੀਰੀ ਕਨ੍ਹੇ ਤੁਰੀ
 ਰਿਹ ਅਪਗਾ ਮੁਚੰਗ ਸਨਾਈ ਗੁਗੁ ਭੀਰ ਵਰੁ ਛੋਲਾ
 ॥੨੦॥ ਤੁਹਾ ਛੋਲਾ ॥ ਚਲੇ ਭਾਜਿ ਲੋਡੀ ਸੁਜੋ ਪਗਰੈ ॥
 ਮਹਾ ਭਰਭੀਰ ਨਾ ਦਬੋ ਜੋ ਪਈ ॥ ਨਿਭੁਤ ਨ ਕੀ ਭੀਰ
 ਜੇ

ਭਗੀ॥ ਮੰਡੇ ਕੋ ਪਕੈ ਕੈ ਬਡੇ ਛੱਡ ਪਗੀ॥ ੨੧॥ ਰਿਪੈ
 ਥਮੈ ਕੋ ਟਿਕਾ ਚੀਕ੍ਰਿਪਾਨੈ॥ ਗਿਰੇ ਭੂਮਿ ਮੈ ਭੂਮਿ ਜੋ ਪਾ
 ਜੁ ਆਨੈ॥ ਪਗੀ॥ ਅਨਿਬੀਰਨ ਕੀ ਭੀਰ ਭਗੀ॥ ਚਹੈ
 ਸਸਤ੍ਰ ਐ ਅਸਤ੍ਰ ਕਾ ਤੀਕਟਗੀ॥ ੨੨॥ ਬਜੇ ਸਾ
 ਰਭਰੋ ਕਿਤੇ ਹੀ ਪਛਾਏ॥ ਕਿਤੇ ਚੰਗ ਬੰਧੇ ਚਲੇ ਖੇਤ
 ਆਏ॥ ਪਗੀ॥ ਬਨ ਗੋਲਾਨ ਕੀ ਮਾਰਿ ਐ ਸੀ॥ ਮਨੋ ਕੁ
 ਅੰਧ ਕੇ ਮੇਘ ਕੀ ਬ੍ਰਿਸਟ ਜੈ ਸੀ॥ ੨੩॥ ਪਗੀ॥ ਮਾਰਿ ਭ
 ਗੀ॥ ਮਚਿ ਐ ਲੋਹ ਗਾਢਾ॥ ਅਹੰ ਲਾਹ ਜੋ ਪਾਨ ਕੇ ਚਿਤ
 ਬਾਢਾ॥ ਕਹੂੰ ਭੂਤ ਐ ਪ੍ਰੇਤ ਨਾ ਚੈਂਗਾ ਵੈ॥ ਕਹੂੰ ਜੋ ਗਿ
 ਨੀ ਪੀਤ ਲੋਹੁ ਸੁਹਾ ਵੈ॥ ੨੪॥ ਕਹੂੰ ਬੀਰ ਬੈਤ ਲਬ
 ਕੇ ਚਿਹਰੇ॥ ਕਹੂੰ ਬੀਰ ਬੀਰਾਨ ਕੋ ਮਾਰਿ ਰੰਗੇ॥ ਕਿਤੇ ਬ
 ਨ ਲੈ ਸੁਰ ਕੀ ਮਾਰਿ ਐ ਚੈ॥ ਕਿਤੇ ਪੇਚ ਜੋ ਪਾਨ ਕੇ
 ਸਖੈ ਚੈ॥ ੨੫॥ ਕਹੂੰ ਪਰਬਤੀ ਮੁੰਡ ਮਾਲਾ ਬਨ
 ਵੈ॥ ਕਹੂੰ ਰਗ ਮਹੁ ਮਹਾ ਰੁਝਾ ਵੈ॥ ਕਹੂੰ ਕੋ ਪਕੈ ਰਾ
 ਕ ਨੀਹ ਕਮਾਗੈ॥ ਗਏ ਜੁਏ ਜੋ ਪਾ ਬਿਨਾ ਹੀ ਸਘਰੈ
 ੨੬॥ ਕਹੂੰ ਟੰਡੀ ਢੋਲਾ ਸੁਹਾਇ ਬਜੈ॥ ਮਹਾ ਕੇ
 ਪਕੈ ਸੁਰ ਕੇ ਤੇਗ ਜੋ ਪਾ ਪਰੇ ਕੰਠ ਠਾਸੀ॥ ਕਿਤੇ ਬੀਰ ਮੁਏ
 ॥ ਤਨ ਤਿਆਗਿ ਗਮੀ ਸੁਖੈ ਕੰਠ ਪੁਏ॥ ੨੭॥ ਕਿਤੇ ਖੇਤ
 ਮੈਂ ਵੇ ਵੇ ਵਗਿ ਮਗੈ॥ ਕਿਤੇ ਪ੍ਰਾਨ ਸੁਰ ਲੋਕ ਤਜਿ ਕੈ
 ਬਿਹਗੈ॥ ਕਿਤੇ ਪਾਇ ਲਾਗੇ ਮਹਾ ਬੀਰ ਭੂਮੀ॥ ਮਨੋ
 ਪਾਨ ਕੈ ਭੰਗ ਮਾਲਾ ਗਧੁ ਮੈ॥ ੨੮॥ ਬਣੀ ਮਹਾ ਮ

ਰਿਕੈਕੈਪਧਗੇ। ਹਠੇਛੱਤਧਗੀਮਹਾਐਠਿਯਗੇ। ਕ
 ਈਕੈਟਿਪੰਤੀਤਿਸੀਠੈਰਛੁਟੇ। ਉਠੇਛਿੱਪੁਸੋਪਤਸੇਛ
 ਤੁਟੇ ਮਚਿਯੋਜੁਧਗਾੜੇਮੰਡੇਬੀਰਭਗੇ। ਚ
 ਉਠੇਰਤੋਕੈਪਕੈਕੈਹਕਗੇ। ਹੁਏਪਕਸਾਹੀਰਜੰਗਾ
 ਹਮਿਯਨੈ। ਗਏਜੁਝਿੱਜੋਧਾਪਨੇ। ਸਿਖਾਮਜਾਨੈ
 ਅਜਿਸੁਤਜਹੰਚਿਤਲੈਜਾਵੈ। ੩
 ਹੀਕੈਕਈਲੈਪੁਹੰਚਾਵੈ। ਅਬਿਣਗਖਿਐਸੋਰਥ
 ਹੰਕਿਯੋ। ਨਿਜਪਿਯਕੈਇਕਬਾਰਨਬੰਕਿਯੋ
 ਜਹੰਕੈਕਈਲੈਪੁਹੰਚਾਯੋ। ਅਜਿਸੁਤਤਕੈਮਾਹਿ
 ਗਿਯੋ। ਐਸੋਕਹਿਯੋਬੀਰਮੰਗਾਮਾ। ਖਖਰੈਗਈ
 ਹੁਮਅਰੁਸਾਮੰ। ਐਸੀਭੰਤਿਤਸਦਬਹੁ
 ਮਗੇ। ਬਾਸਵਕੇਸਭਸੇਕਨਿਵਗੇ। ਗਹਿਯੋ। ੪
 ਤਿਨਉਖਹਿਯੋਸੋਉ। ਨਾਂਤਗਜਿਯਤਨਬਾਚਿਯੋ
 ਕਉ ਪਤਿਗਖਿਯੋਰਥਹੰਕਿਯੋਸੁ
 ਰਨਰਯੋਖਪਾਇ। ਜੀਤਜੁਧਵੈਬਰਲਏਕੈਕੈਅ
 ਤਿਸੁਭਕਾਇ

ਅਸਟਨ

ਰੀਜਿਹਠਾਮਲਿਗਈ। ਬਹੁਤੀਅਧਿਕਾਹੋਸੇਭ
 ਈ। ਠੱਟਾਸਹਰਬਾਸਿਯੋਤਹੰਭਗੇ। ਜਨੁਬਿਧਿਦੁਸਾ

ਸੁਗਸੁਧੋਰੰ ਤਤੰਧੰਮਪਤਿਸਹਕੇਜ
 ਮ ਯੁਨਨਪੁਤਾਸੁਗਤਿਸੀਗਤਿਸੈਅਧਿਕਥਿਧਿ
 ਸਜਿਯੋਸੁਪੁਤ ਜੋਅਬਲਾਤਕੋਲਥੇਗੀਧਿ
 ਹੋਮਨਮਾਯੋਗਿਗੋਮੁਰਚਨਾਧੋਧਨਿਤਨਿਕਰੋ
 ਸੁਧਿਨਾਂਹਿ ਸਹਜਲਾਲਾਸਕਰੋਕੋਏਕਦੇ
 ਨਨਿਕਸਿਯੋਅਏ।।ਮ੍ਰਿਗਿਯਨਕੋਮਰਤਭਯੋਤਰ
 ਲਤੁਗਧਵਾਏ।। ਏਕਮ੍ਰਿਗਅਗੋਤੇ
 ਹੰਅਯੋ।ਤਿਹੰਪਛੇਤਿਨਤੁਰੋਧਵਾਯੋ।ਕੋਗਿਸੈ
 ਸੇਵਹਧਯੋ।ਸਹਰਬੁਥਨਕੇਮਾਂਹੋਅਯੋ
 ਧਿਕਾਤ੍ਰਥਾਜਥਤਾਹਿਸੰਤਾਯੋ।ਥਥਾਬੁਥਨਕੇਮ
 ਹਿਅਯੋ।ਪਨੀਉਤਰਅਸ੍ਰਤੰਪੀਯੋ।ਤਕੋਤਥ
 ਨਿਵ੍ਰਹਿਗਹਿਣੀਯੋ ਤਥਤਿਹੰਮੋਇਗਹਿਯੋਸ
 ਥਪਣੀ।ਤਈਸੰਝਅਬਲਾਤਹੰਅਈ।ਅਮਿ
 ਤਰੁਪਜਥਤਾਹਿਨਿਹਮਿਯੋ।ਹਰਅਸਸਰਤਕੇਤਨ
 ਮਾਗੋ ਤਕੋਰੁਪਹੇਥਿਖਸਿਭਈ।ਚਿਨ੍ਰਦਮ
 ਨਚੇਗੀਧੋਗਈ।ਤਕੀਲਗਨਚਿਤਸੈਲਗੀ।ਨੀਦ
 ਭੁਖਸਿਗੀਤਿਹੰਭਗੀ ਜਕੇਲਗਤਚਿ
 ਤਸੈਲਗਨਪਿਆਕੀਅਨਾ।ਲਾਜਭੁਖਭਗਤਸਤੈ
 ਥਿਸਰਤਸਕਲਜਯਾਨ ਜਵਿਨਪਿਆਧੋਮਿ
 ਲੈਸੁਖਉਪਜਤਮਨਮਾਂਹਿ।ਤਵਿਨਸੋਸੁਖਜਗਤਮੈ
 ਹਰਪੁਰੁਮੈਨਾਂਹਿ ਜਕੇਤਨਥਿਰਾਥਸੈਲਗ

ਤਤਿਸੀਕੋਪੀਗਾਜੈਸੇਚੀਗਿਹੋਰੇਲਕੋਪਰਤੋਗੇਲਪਰ
 ਭੀਗਾ॥੧੧॥~~ਬੁਝਾਇ~~ਕੋਨਰੇਸੇਸੁਰਜਤੁਕੋਨਰੇਸ
 ਕੇਰਾਵਾਕਿਖੋਆਯੋਇਹੋਰੇਤੁਮੋਕਹੋਰੇਖਡਾਵ॥੧੨॥
 ਜਤੁਖਸਰਾਚੋਪਈ॥ਰਵਰੇਸੇਸੁਰਮੁਹਿਜਯੋਯੋਖੇ
 ਲਤਅਖੇਟਕਇਹੋਰੇਆਯੋ॥ਪਿਖਤਪਾਨਿਹਰਿਸੈਗ
 ਯੋ॥ਅਬਤੁਮੇਰਗਸਨਮੁਹਿਭਯੋ॥੧੩॥੨੦॥ਹੋਗਿ
 ਪਤਕੋਤਰੁਨੀਬਸਿਰੈਗਈਪ੍ਰਬੀਨਾ॥ਜੈਸੇਬੁਰਕੀਮੇਘ
 ਜਿਯੋਹੋਤਨਦੀਮੈਲੀਨ॥੧੪॥ਪ੍ਰੀਤਿਲਾਲਕੀਉਰਬ
 ਸੀਬਿਸਰੀਸਕਲਸਯਾਨਾ॥ਗਿਰੀਮੁਰਬਨਹੈਪ੍ਰਗਨਿਬ
 ਪੀਬਿਹੁਕੇਬਾਨਾ॥੧੫॥੨੧॥ਰਕਤਨਗਹਿਯੋਸਰੀਰ
 ਲੋਕਲਾਜਬਿਸਰੀਸਕਲਾ॥ਅਬਲਾਭਈਅਪੀਰ
 ਅਮਿਤਰੁਪਪਿਯਕੋਨਿਗਖੀ॥੧੬॥੨੨॥ਜਾਦਿਨਮੀ
 ਤਪਿਯਹੋਪੈਯੋ॥ਤੋਨਘਰੀਉਪਰਬਾਇਜੈਯੋ॥ਬਿਹੁ
 ਬੰਧੀਚੇਰੀਤਹੋਤਈ॥ਬਿਸਰਿਲਾਜਲੋਗਨਕੀਗਈ
 ੧੭॥੨੩॥ਨਿਗਖਿਬੁਬਨਾਬਸਿਭਈਪਰੀਬਿਹੁ
 ਕੀਫੰਸਾ॥ਬੁਖਾਯਾਸਭਾਜੀਸਕਲਾਬਿਨੁਦਸਨਕੀ
 ਦੰਸਾ॥੧੮॥ਬਤਿਸਅਭਗਤਿਕੋਰੈਸੋਹਸਜਤਸਿ
 ਗਗਾਨਕਛਿਰਵਤਅਪੋਨੀਪਿਯਕੋਹੋਤਪਿਯਰ॥੧੯॥
 ਤੀਖਪਿਯਕੋਚਿਤਮੈਐਸੋਲਾਗਯੋਨੇਗਾ॥ਬੁਖਲਾ
 ਜਤਨਕੀਗਈਦੁਹੁਅਨਬਿਸਰਿਯੋਗੇਹ॥੨੦॥੨੪॥
 ਆਬੀਨਸਕੈਬਿਗਸੈਨਹਿਕਹੁਸੋਲੋਕਕੀਲਾਜ

੨

ਬਿਰਕਹਿਐ॥ ਬੀਰੀਚਖਾਤਨਬੈਠਿਸਕੈਬਿਲ
 ਮੈਨਹਿਬਾਲਹੁਕਹਿਭਾਐ॥ ਇੰਦ੍ਰਕੋਰਜਸਮ
 ਜਨਸੇਸੁਖਛਾਡਿਛਿਨੇਕਬੈਠੁਖੁਗਐ॥ ਤੀਰ
 ਲਗੇਤਰਵਾਰਿਲਗੇਨਲਗੇਜਿਨਿਕਾਹੁਸੋਕਾਹੁਕੀ
 ਅਐ॥ ੨੧॥ **ਦੋਹਰਾ** ਹੇਗਿਬੁਥਨਕੋਪਗਨਿਲੇਟਤ
 ਮਤਅਧੀਗਾਚਤੁਹੁਤੀਚੀਨੁਤਤਈਪਿਆਥਿ
 ਹੁਕੀਪੀਗਾ॥ ੨੨॥ **ਚੌਪਈ** ਯਾਕੀਲਗਨਕਿਸੁਸੋ
 ਲਾਗੀ॥ ਤਤੋਭੁਖਪਿਆਸਸਭਭਾਗੀ॥ ਤਤੋਬੋਗਿ
 ਉਪਾਯਹਿਕਹਿਐ॥ ਜਾਤੋਸਿਗੋਰੋਸੋਕਨਿਵਰਿਐ
 ੨੩॥ **ਤ੍ਰਿਵੈਸੰਤ** ਇੰਭਾਤਿਬਿਚਾਰਿਐ॥ ਨਿਜੁਪ
 ਤਿਸੋਇੰਭਾਤਿਉਚਾਰਿਐ॥ ਸੁਤਤੁਹੁਨਿਤੁਮੋ
 ਗਿਹਭਈ॥ ਤਕੀਕਰਨਸਗਈਲਈ॥ ੨੪॥ ਯਕੋ
 ਅਪਿਕਸੁਖੰਬਰਕੈਐ॥ ਬਡੇਬਡੇਰਾਜਨਬੁਲੈਐ
 ॥ ਦੁਹਿਤਾਦ੍ਰਿਸਟਿਸਭਨਪਰਕਹਿਐ॥ ਜੋਚਿਤੁ
 ਚੈਤਿਸੀਕਹੰਬਰਿਐ॥ ੨੫॥ **ਭਯੋਪ੍ਰਤਯ** ਹੰਥਿਐ
 ਤਬਨਯੋ॥ ਪੁਰਬਾਸਿਨਸਭਹੀਨਬੁਲਾਯੋ॥ ਰੇ
 ਸਰੇਸਬਹੁਦੁਤਪਠਏ॥ ਨਰਪਤਿਸਭੰਗਨਤੋਂ
 ਆਏ॥ ੨੬॥ **ਦੋਹਰਾ** ਤੋਨਬਗਮੈਬੁਥਨਾਤਿਪੁ
 ਤਕਰਤਪਯਾਨਾ॥ ਭੇਟਤਸਹਜਲਾਲਕੋਰੈਨਬ
 ਸੈਗਿਹਆਨਿ॥ ੨੭॥ **ਚੌਪਈ** ਐਸੀਪ੍ਰੀਤਿਤੁਮੈ
 ਭਈ॥ ਦੁਹੁਅੰਨਬਿਸਰਿਸਕਲਸੁਪਿਗਈ॥ ਕਮ

ਲਨਭਕੀਭਵਿਪਹਿਚਨਿਖਤਾਫੁਕਦੁਪ੍ਰਤਿਤ
 ਹਇਕਜਨਿਖਤ ~~੨੫੫੫੫~~ ਭਯੋਪ੍ਰਤਪਿਤੁਬੁ
 ਬਨਗਜਾਲਏਬੁਲਾਇਆਗਿਆਦੁਹਿਤਕੰਦ
 ਈਹਚੈਬੋਗਤਿਹੰਜਾਇ ~~੨੫੫੫੫~~ ਯਹੈਸੰਕੇ
 ਤਤਹੰਬਦਿਆਈਆਸਹਿਜਲਾਲਹਿਲਯੋਬੁ
 ਲਾਈਜਾਬਹੋਇਸਟਿਤਵੁਪਰਕਰਿਓਫੁਲਨ
 ਕੀਮਾਲਾਉਰਭਰਿਓ ~~੩~~ ਚਕਿਬਿਵਨਦੈਖਨਿ
 ਪਗਈਇਸਟਿਕਰਤਸਭਹਿਨਪਰਭਈਜਾਬ
 ਤਿਨਸਾਹਿਜਲਾਲਹਿਹਮਿਯੋਫੁਲਹਰਤਕੇਓ
 ਰਭਰਿਯੋ ਭੰਤਿਭੰਤਿਤਬਖਾਜਨਬਜੋਜਾਜ
 ਨਿਖਤਸਾਹਿਜਲੂਕੇਗਾਜੋਸਭਨਿਪਬੰਕਫੁਕਦੁ
 ਗਏਜਾਨੁਕਲੁਟਿਬਿਧਾਤਹਿਲਏ ~~੨੫੫੫੫~~
 ਫੁਕਨਿਪਤਿਭੈਸਭਨਿਪਤਿਗਏਆਪਨੇਗੇਹਾਜਲੂ
 ਬੁਥਨਕੋਤਬੈਅਧਿਕਬਢਤਭਿਯੋਨੇਹ ~~੨੫੫੫੫~~
 ਇਹਫੁਲਸੋਅਬਲਕਰਾਈਜਾਨੁ
 ਕਰਿਨਵੈਨਿਧਿਪਾਈਐਸੇਬਸਿਤੁਰਨੀਹੈਗਈ
 ਮਾਨਹੁਸਾਜਲਾਲੈਭਈ ~~੨੫੫੫੫~~ ਹੁਨਬ
 ਸਤਅਤਿਕ੍ਰਾਂਤਤਿਹੰਤੁਰਨਿਹੁਨਕੋਪਾਇਭੰਤਿਭੰ
 ਭੰਭੋਗਤਭੰਭੋਤਹਿਗੋਸੋਲਾਇ ~~੩~~ ਐ
 ਸੀਪ੍ਰਤਿਦੁਹੀਲਾਗੀਜਾਕੋਸਭਗਵਤਅਨੁਗੀ
 ਸਿਤਜਗਤਭੋਲਤਹੀਮਗਮੀਜਾਹਿਭਈਸਕਲ

ਅ

ਕੇਵਲ ਕੋਲਿ ਆਈ॥ ਸਭ ਲੋਗ ਨ ਕੋ ਸਾਂਧਿ ਰਿਖਾਈ॥
 ਤੁਕੋ ਹੋਰਿ ਅਧਿਕ ਪਤਿ ਰੱਖੋ॥ ਚੋਗੁ ਮੇਰਾ ਸਕਲ ਪਤੁ ਖੋ
 ਯੋ॥ ੧॥ ਰੇਖਤ ਤਿਨੈ ਮੁੰਦਿ ਵਹ ਲਈ॥ ਸਹਨ ਤੈ ਸਿਖੋ
 ਅੰਤਰੁ ਈ॥ ਰਿਨ ਬੀਤਿ ਯੋਗ ਜਨੀ ਹੈ ਆਈ॥ ਤਿਸੀ
 ਪੈ ਤੁਹੈ ਅਪੁਸਿ ਧਾਈ॥ ੨॥ ਕਜੀ ਅੰਕੁ ਵਹ
 ਪੈ ਨਿਜੁ ਪਤਿ ਸਾਂਧਿ ਰਿਖਾਈ॥ ਪ੍ਰਥਮੈ ਪਨ ਪੁੰਚਾਇ
 ਕੈ ਬਹੁ ਮਿਲੀ ਤਿਹ ਜਾਇ॥ ੧੦॥ ਚੰਪੜੇ ਸਭ ਕਉ
 ਐਸੀ ਭੀਤਿ ਬਖਾਨੈ॥ ਨਿਖਾਇ ਨ ਭਯੋ ਤਹਿ ਕਰਮ
 ਨੈ॥ ਪਨ ਬਿਨੁ ਨ ਰਿਖੈ ਪਤ ਅਤਿ ਭਈ॥ ਹੈ ਜੋ ਗਿਨਿ
 ਬਨ ਮਾਝਿ ਸਿਧਾਈ॥ ੧੧॥ ੧॥ ਇਹੋ ਸ੍ਰੀ ਚੰਦ ੩੪ ਥੀ
 ੧੨੩੪ ਚੰਦ ੨੨ ਥੀ ਪੁਸਤਕ ਇਕੋ ਜਾਤੀ
 ੧੨ ਸਮਾਪਤ ਮਸਤ ਸੁਭ ਮਸਤ॥ ੧੦੨॥ ੧੪੪੪॥
 ੧੨੧੧॥ ਚੰਪੜੀ ਅਲਿਖ ਰਵੈ ਕੋ
 ਸੁਤ ਇਕ ਹੋ॥ ਤਾ ਸਬੇ ਗਨ ਮੰਜਗ ਕਹੈ॥ ਬਚ ਜੋਹ
 ਗੋ ਕੇ ਤਿਨ ਹੋ ਗਿਯੋ॥ ਮਹਰੁ ਰਿਪਤ ਕੋ ਘੋਰਿਯੋ॥ ਤਾ
 ਕੇ ਦੁਹੈ ਦੇਖ ਨ ਜਾਵੈ॥ ਰੂਪ ਨਿਹਾਰਿ ਦੈ ਸੁਖ ਪਾਵੈ॥
 ਕੇਲ ਕੋ ਰੰਗ ਸੀ ਚਿਤ ਭਯੋ॥ ਤੁਹ ਤੁਹੁ ਗ੍ਰਿਹ ਤਹਿ ਪ
 ਠਯੋ॥ ੨॥ ਤੁਤ ਅਨੇਕ ਉਪਚਾਰ ਬਨ ਵੈ॥ ਮੇਰਾ
 ਇਹ ਬਨ ਹਿ ਆਵੈ॥ ਤਿਹ ਤਾ ਸੋ ਇਹ ਭੀਤਿ ਚਰਿਯੋ
 ੧॥ ਤਾ ਸਬੇ ਗਤ ਸੋ ਖਿਯੋ॥ ਚੋਟ ਨ ਲਗੇ ਤੁ
 ਤਹਿ ਸਭ ਗਿਯੋ॥ ਮੁਖ ਜਾਨਿ ਜਤਨ ਤਿਹ ਕਰਿਯੋ॥ ਮੇ

ਹਨ ਅਜੁਕ ਹਿਯੋ ਮੈਂ ਐਂ ਹੋ ॥ ਤੋ ਕੋਤ ਸਬੇ ਗਤੁ ਪੈਂ
 ਘਰ ਸੁਨਿ ਬੈਠ ਫੁਲ ਜੜ ਗਯੋ ॥ ਸਾਂਚ ਬਾਤ
 ਚੰਨੁ ਤਚਿਤ ਭਯੋ ॥ ਲੋਗ ਉਠਾਇ ਪਨ ਮਰ ਕਯੋ ॥
 ॥ ਮਾਨੁ ਹੁੰਤੋ ਜੋ ਨਿਪ ਸੁਪ ਰਿਯੋ ॥ ਮੋਮ ਨ ਮੋਲਾ ਮੋ
 ਹਨ ਹਿਲ ਯੋ ॥ ਤਬ ਤੋ ਮੈਂ ਚੇਰਿ ਯੋ ॥ ਗਯੋ ॥ ਏਕ ਬਾ
 ਜੋਤਾ ਹਿਨਿ ਹੋ ਗੀ ॥ ਤਨ ਮਨ ਪਨ ਤ ਪੈ ਸਭ ਵੇਰੋ
 ਬਿਨ ਸੁਪ ਭਏ ਦੁਤ ਤਿਹ ਚੰਨੋ ॥ ਅਡ ਫੇਰੀ ਅਸ
 ਨ ਪਰੀ ਨੀ ॥ ਭੂਖਨ ਬਸਤ੍ਰ ਪਾਗ ਤਿਹ ਹੋ ਗੀ ॥ ਮੁਖ
 ਖਕੋ ਸੁਪਿ ਕਛੁ ਨ ਪਗੀ ॥ ਮਰ ਗਈ ਅਤਿ ਭਈ
 ਖੁਮਾ ਗੀ ॥ ਪ੍ਰਾਤ ਲਗੈ ਜੜ ਬੁਧਿ ਨ ਸੰਭਾ ਗੀ ॥ ਬੀਤੀ
 ਨ ਭਯੋ ਉਜਿ ਯੋ ਗੀ ॥ ਤਬ ਤਿਨ ਅਪਨੇ ਆਪੁ ਸੰਭ
 ਰੇ ॥ ॥ ਹਾਥ ਜਾਇ ਅਸਨ ਪਰ ਪਰਿ ਯੋ ॥ ਚੌਕ ਬਚ
 ਨ ਤਬ ਮੁੜ ਉਚਿ ਯੋ ॥ ਨਿਕਟ ਅਪਨੇ ਦੁਤ ਬੁਧ
 ਯੋ ॥ ਤਿਨ ਕਹਿ ਭੇਰ ਸਕਲ ਸਮਝ ਯੋ ॥ ॥ ॥
 ਮੱਤ ਭਏ ਤੁਮ ਮਰ ਭਏ ਸਕਿ ਯੋ ਕਛੁ ਨ ਹਿ ਪਾਇ
 ॥ ਮਮ ਪ੍ਰਸਾਦ ਤੁਮੇ ਸਦਨ ਆਯੋ ਮੋਹ ਨਾਇ
 ॥ ਮੋਹਨ ਤੁਮ ਕੋ ਅਧਿਕ ਰਿਝ ਯੋ ॥ ਭੰਤਿ ਭੰਤਿ
 ਕਰਿ ਭਵ ਲਡ ਯੋ ॥ ਤਬ ਤੁਮ ਕਛੁ ਸੰਕਨ ਬਿਚ
 ਗੀ ॥ ਭੂਖਨ ਬਸਤ੍ਰ ਪਾਗ ਦੈ ਭਗੀ ॥ ਤਸੈ ਅਧਿਕ
 ਕੇਲ ਤੈ ਕੀਨੋ ॥ ਭੰਤਿ ਭੰਤਿ ਤੋ ਕੋਸਲੀ ਨੀ ॥ ਬੀਤੀ
 ਗੈਨਿ ਪ੍ਰਾਤ ਜਬ ਭਯੋ ॥ ਤਬ ਤੁਮ ਤਹਿ ਬਿਰਕ ਰਿ

ਰਹੋ ॥ ਤਬ ਤੇ ਅਧਿਕ ਸੰਤੁ ਹੈ ਸੋਯੋ ਪਰੇਪਰੇ
 ਅਧਿਕ ਨਿਖੋਯੋ ॥ ਮਿਟਿ ਮਰਗ ਯੋਜ ਬੈਸੁ ਪਿਪਾ
 ਈ ॥ ਤਬ ਮੋ ਕੋ ਤੈਲ ਯੋ ਬੁਲਾਈ ॥ ੧੩ ॥ ਘਰ ਸੁਨਿ
 ਬਤ ਗੀ ਵਿਜ ਕੁ ਗਯੋ ॥ ਛੋਰਿ ਭੰਡ ਅਧਿਕ ਧਨੁ
 ਰਹੋ ॥ ਭੋਰ ਅਭੋਰ ਕਛੁ ਨੈਕ ਨ ਚੀਨੋ ॥ ਲੁਟਿ ਘੋਰੁ
 ਤੋ ਲੁਟਿ ਧਨ ਲੀਨੋ ॥ ੧੪ ॥ ਘਰ ਚਰਿਤ ਵਹਨਿ ਤਿਥ
 ਨ ਵੈ ॥ ਮਰਗ ਪਿਆਇ ਅਧਿਕ ਤਿਹੁ ਸੁਵੈ ॥ ਸੁਧਿ ਬਿ
 ਨੁ ਭਯੋ ਤਹਿ ਜਬ ਜਾਨੈ ॥ ਲੈਤ ਉਤਹਿ ਜੁ ਕਛੁ ਮਨ
 ਮਨੈ ॥ ੧੫ ॥ ॥ ੧ ॥ ਐਸੇ ਕੋ ਚਰਿਤ ਵਹ ਸਕੈ ਮੁਕੁਨ
 ਹਿ ਪਾਇ ॥ ਮਰਗੋ ਅਧਿਕ ਪਿਵਾਇ ਕੈ ਮੁਕੁ ਮੁਕਿ ਲੈ ਜਾ
 ਈ ॥ ੧੬ ॥ ॥ ਇਹ ਤ ਸੁਰ ॥ ੧੭ ॥ ॥ ੧੮ ॥ ॥ ੧੯ ॥ ॥
 ॥ ੨੦ ॥ ॥ ੨੧ ॥ ॥ ੨੨ ॥ ॥ ੨੩ ॥ ॥ ੨੪ ॥ ॥ ੨੫ ॥ ॥
 ॥ ੨੬ ॥ ॥ ੨੭ ॥ ॥ ੨੮ ॥ ॥ ੨੯ ॥ ॥ ੩੦ ॥ ॥
 ॥ ੩੧ ॥ ॥ ੩੨ ॥ ॥ ੩੩ ॥ ॥ ੩੪ ॥ ॥ ੩੫ ॥ ॥
 ॥ ੩੬ ॥ ॥ ੩੭ ॥ ॥ ੩੮ ॥ ॥ ੩੯ ॥ ॥ ੪੦ ॥ ॥
 ॥ ੪੧ ॥ ॥ ੪੨ ॥ ॥ ੪੩ ॥ ॥ ੪੪ ॥ ॥ ੪੫ ॥ ॥
 ॥ ੪੬ ॥ ॥ ੪੭ ॥ ॥ ੪੮ ॥ ॥ ੪੯ ॥ ॥ ੫੦ ॥ ॥
 ॥ ੫੧ ॥ ॥ ੫੨ ॥ ॥ ੫੩ ॥ ॥ ੫੪ ॥ ॥ ੫੫ ॥ ॥
 ॥ ੫੬ ॥ ॥ ੫੭ ॥ ॥ ੫੮ ॥ ॥ ੫੯ ॥ ॥ ੬੦ ॥ ॥
 ॥ ੬੧ ॥ ॥ ੬੨ ॥ ॥ ੬੩ ॥ ॥ ੬੪ ॥ ॥ ੬੫ ॥ ॥
 ॥ ੬੬ ॥ ॥ ੬੭ ॥ ॥ ੬੮ ॥ ॥ ੬੯ ॥ ॥ ੭੦ ॥ ॥
 ॥ ੭੧ ॥ ॥ ੭੨ ॥ ॥ ੭੩ ॥ ॥ ੭੪ ॥ ॥ ੭੫ ॥ ॥
 ॥ ੭੬ ॥ ॥ ੭੭ ॥ ॥ ੭੮ ॥ ॥ ੭੯ ॥ ॥ ੮੦ ॥ ॥
 ॥ ੮੧ ॥ ॥ ੮੨ ॥ ॥ ੮੩ ॥ ॥ ੮੪ ॥ ॥ ੮੫ ॥ ॥
 ॥ ੮੬ ॥ ॥ ੮੭ ॥ ॥ ੮੮ ॥ ॥ ੮੯ ॥ ॥ ੯੦ ॥ ॥
 ॥ ੯੧ ॥ ॥ ੯੨ ॥ ॥ ੯੩ ॥ ॥ ੯੪ ॥ ॥ ੯੫ ॥ ॥
 ॥ ੯੬ ॥ ॥ ੯੭ ॥ ॥ ੯੮ ॥ ॥ ੯੯ ॥ ॥ ੧੦੦ ॥ ॥

ਸਿ

ਤੋਤੋਹਿ। ਕੁਕਰਤੈ ਕੰਧੇਲੇ ਯੋਲਾ ਜਲਗਤੈ ਮੋਹਿ
॥੩॥ ੧੫੫ ॥ ਚਾਰਿ ਕੋਸ ਮੁਖ ਜਬ ਅਯੋਚੁ
ਅਨੇਯੋ ਬਚਤਾ ਖਿਸੁਨੈ ਯੋਸਾ ਰੁਸੁ ਮੁਇਲਾ ਜ
ਤਚਿਤ ਭਯੋ ਬਕਸਾ ਸੁਨ ਜਾਨਿਤ ਜਿਦੇ
॥੩॥ ਤਿਨ ਚੋਗਹਿ ਤਿਹੰ ਲੇਖੇ ਭਾਖਿਓ ਤਕਹੰ ਜ
ਇ। ਅਜਿਤ ਜਿਭੰ ਜੁਕ ਪਗਯੋ ਢਲਨਹਿ ਲ
ਖਿਓ ਬਨਾਇ ॥੩॥ ੧੫੬ ॥ ੧੫੭ ॥ ੧੫੮ ॥
ਖਗ ॥ ੧੫੯ ॥ ੧੬੦ ॥ ੧੬੧ ॥ ੧੬੨ ॥
ਮਾਤਮ ਸੁਨੁ ਮਾਤ ॥੩॥ ੧੬੩ ॥ ੧੬੪ ॥
੧੬੫ ॥ ੧੬੬ ॥ ਜੋਪਨ ਦੇਵ ਜਾਇ
ਕਰਹੈ। ਮੈਨੁ ਕੁ ਅਗਤਿਹੰ ਤਿਖ ਜਗ ਕਰਹੈ। ਜੋਪਨ ਦੇ
ਵੇਸੇ ਇਜਬ ਜਾਵੈ। ਜਗਤੀ ਰਤ ਬਡਿ ਆਪ ਦੇ
॥ ਜਬ ਸੋਯੋ ਜੋਪਨ ਬਡਤਾ ਗੀ। ਤਬ ਹੀ ਮੈਨੁ ਕੁ ਅ
ਗਿਜੀ ਜਗੀ। ਪਤਿ ਕੋਢੇ ਮਿਜਾ ਪੋਗਈ। ਲਾਗੀ ਸੰਧੀ
ਵਿਸਟ ਪਗਿ ਗਈ ॥ ਤਬ ਗ੍ਰਿਹ ਪਲਾਟਿ ਬਹਿ ਗਈ
ਹੁਆਈ। ਜੋਪਨ ਦੇਵ ਹਿਦੇ ਜਗਾਈ। ਤੇਰੀ ਮਾਤਿ
ਕੈ ਨੈ ਕਹਹੁ ਗੀ। ਲਾਗੀ ਸੰਧਿ ਵਿਸਟਿਨ ਹਿ ਪਗੀ
ਜੋਪਨ ਜਗਤ ਲੇਗ ਸੁਭ ਜਗੇ। ਗ੍ਰਿਹ ਤੋਨਿ ਕਸਿ ਚੋ
ਤਬ ਭਗੋ। ਕਿਤੇਹੰ ਨੇਥਾਂ ਪਿਕਈ ਲੇਖੇ। ਕਿਤੇ ਤਸ
ਭਾਜਿ ਕੈ ਗਏ ॥ ਜੋਪਨ ਦੇਵ ਪ੍ਰਕਾਸਿਤ ਭਯੋ ਮੋਹ
ਮਗ ਖਿਦਿਹੰ ਲਾਯੋ। ਅਪਿਕ ਬਡਈ ਕਗੀ। ਜਗੁ ਕੈ ਕ
ਤਿਖ ਕੀ

ਭੁਖਬਰਿਨੰਦਿਪਰੀ . . . ਧਾਮਉਬਾਗਿਯੋਆ
 ਪਨੇਕੀਨੋਚੋਰੁਆਗਾਮੀਤਜਗਾਯੋਆਨਿਕੋਧੰਨਿ
 ਸੁਮੈਨਕੁੰਆਰੇ

ਏਕਰਿਵਸਸ੍ਰੀਕਪਿਲ

ਮੁਨਿਏਕਠਕਿਯੋਪਯਾਨਾਹੇਰਿਅਪਸਰਾਬਸਿ
 ਰਯੋਸੋਤੁਮਸੁਨਹੁਸੁਜਾਨ . ਰੰਭਨਮਅਪਸ
 ਰਤੋਰੇਰੁਪਨਿਹਗਿਮੁਨਿਕੋਗਿਰਿਯੋਤਰਤੁਹੀਬੀ
 ਰਜਭੁਮਿਮੰਝਾਰੇ . ਗਿਰਿਯੋਤੁਮੁਨਿਕੋਜਥੈ
 ਰੰਭਗਹਿਯੋਅਪਨਾਡਾਗੇਸਿਧੁਸਰਿਤਾਤਿਸੈਸੁਰ
 ਪੁਰਕਹਿਯੋਪਯਾਨ . ਬਹੁਤਥਹਤ
 ਕੰਨਿਯਾਤਹੰਆਈਆਅਗੇਜਹੰਨਿਧੁਕੋਗਈਥ
 ਹਮਰੋਤਸੈਨੈਨਾਨੇਹਗੀਤਹੰਤੋਕਾਢਸੁਤਕਰਿ
 ਪਰੀ . ਸਸਿਯਾਸੁੰਘਾਤਕੰਧਗੀਤੰਤਿਹੰਤਿ
 ਸੋਮੇਵਕਗੀਮਬਜੇਥਨਤਕੋਤੈਅਯੋਤਬ
 ਰਜੋਇਮੰਤਪਕਯੋ . ਪੁਨੁਪੰਤਿਸਹਕੋਰੀ
 ਨਾਪਠੈਦੁਤਤਕੋਇਕਦੀਨਾਪੁਨੁਬਚਨਸੁਨਤ
 ਤਹੰਆਯੋਗਵਥਿਯਹੰਕੋਥਿਵਤਥਨਾਯੋ

ਮਿਗੀਤੇਜਕੇਸਸਸਨੈਨਥਿਗਜਤਸਿਯ
 ਮਾਜੀਤਿਲਈਸਸਿਕੀਕਯਾਯਾਤੋਸਸਿਯਾਨਮ

ਏਥੇ ਕੇਤਨ ਮੈਂ ਮੁਰਦਾਇ ਲੁਭਾਇ ਹੀ ਅਥਲਾਲ
 ਖਿਲਾਲ ਚੀਲਾਲ ਤਿਸੀ ਛਿਨ ਮੈਂ ਨਿਪਰਾਜ ਸੁਰਾਜਤ
 ਏਤਿਨ ਮੈਂ ਲਖਿ ਖੋਓ ਪਮਾਉ ਪਜੀ ਮਨ ਮੈਂ ਸਜਿ ਸਾਜ
 ਬਿਰਾਜਤ ਏਸੁ ਮੈਂ ਨਿਸਿਰਾ ਜਨ ਚੋੜਨ ਕੇਗਨ ਮੈਂ
 ਸਿਧੁ ਕੇ ਸੰਖ ਸੁਰੇਸ਼ ਕੇ ਆਵਾਜ ਸੁਰੇਸ਼ ਕੇ ਰਸੁ ਨੇ ਰਵਜੇ
 ਮਉ ਜਨ ਕੇ ਮੁਗਲੀ ਮਧੁ ਗੰਧੁ ਨਿਰਵਨ ਕੇ ਬਹੁ ਦੁਰਭਿ
 ਬਜੇ ॥ ਜੀਤ ਕੇ ਜੰਗ ਮਹੇਸਨ ਕੇ ਸਜ ਮੰਗਲ ਕੇ ਗਿਰਮ
 ਰਲਗ ਜੇ ॥ ਬਿਪਤ ਹੀ ਨਿਪਰਾਜਤ ਬੈ ਅਤਿ ਅਨੰ
 ਰ ਕੇ ਅਤਿ ਅਨਿਕ ਬਜੇ ॥ ਬਿਪਤ ਭੋਜ ਬੰਧੀ
 ਇਹ ਸੰਤ ਬਥਾਤ ਸੁਨੀ ਨਿਪਕੀ ਬਰਨ ਗੀ ॥ ਚੰਕਰੀ
 ਅਤਿ ਹੀ ਚਿਤ ਮੈਂ ਕਛੁ ਅੰਗੁਤੀ ਅਥ ਅੰਗ ਬਿਚ
 ਗੀ ॥ ਮੰਤ੍ਰ ਕੇ ਲਿਖਿ ਜੰਤ੍ਰ ਪਨੇ ਅਸੁ ਤੰਤ੍ਰ ਨੇ ਇਹ ਬਡ
 ਸੁਧ ਗੀ ॥ ਲਾਗੀ ਉਚਟਰ ਹੋ ਚਿਤ ਮੈਂ ਕਬਹੂੰ ਨ ਸੁਹਇ
 ਪ੍ਰਾਅ ਕੀ ਪਾਸੀ ॥ ੧੬ ॥ ਚੰਦਰਾ ਖੋਓ ਚਟ ਅਤਿ ਹੀ
 ਤਿਹ ਲਾਗੀ ॥ ਨੀਰ ਭੁਖਿ ਸਿਗਰੀ ਹੀ ਭਗੀ ॥ ਸੋਤ ਉਠੈ ਚ
 ਖਿਕਛੁ ਨ ਸੁਹਦੈ ॥ ਚੰਦਰ ਕੋ ਛੋਬ ਬਹੇ ਪਾਵੈ ॥ ੧੭ ॥
 ਤਬ ਸਾਸਿ ਮਾ ਅਤਿ ਰਮ ਕਿ ਚਿਤ ਤੋ ਕੇ ਕੋ ਖੋਓ
 ਪਾਇ ॥ ਸਖੀ ਜਿਤੀ ਸਿਖਾਨੀ ਹੁਤੀ ਤੇ ਸਭ ਲਈ ਖੁਲਾ
 ਇ ॥ ੧੮ ॥ ਚੰਦਰਾ ਤਬ ਸਾਖਿ ਨ ਖਹ ਕੀ ਖੋਓ ਪਾਈ ॥
 ਜੰਤ੍ਰ ਮੰਤ੍ਰ ਕੇ ਲੋਭ ਬੁਲਾਈ ॥ ਸਾਖਿ ਸੰਗ ਪ੍ਰੇਮ ਅਤਿ
 ਭਯੋ ਪਹਿਲੀ ਤ੍ਰਿਯੰ ਹੀ ਪ੍ਰਾਪਿ ਕਰਿ ਦੇ ॥ ੧੯ ॥ ਭੀਤਿ

ਭੀਤਿ ਤਸੈ ਗਤਿ ਮਨੈ ॥ ਥਰੀ ਸਰਿ ਵਸ ਕੇ ਇਕ ਰਿਨਾ
 ਨੈ ॥ ਤਪਸ ਮਤ ਅਧਿਕ ਨਿਪ ਭਯੋ ॥ ਗ੍ਰਿਹ ਕੋ ਰਾਜ ਬਿਸ
 ਰਿਸ ਭਗਯੋ ॥ ੨੫ ॥ ਏਕ ਤਗੁ ਨਿਦੁ ਜੇ ਚੁਰਤ
 ਰੁਨਤੀ ਸਰੋਪਾਇ ॥ ਚਰਤ ਲਗਾਏ ਉਗਨ ਸੈ ਚਿਨਕ
 ਨੇ ਛੇ ਹਿਯੋ ਜਾਇ ॥ ੨੬ ॥ ਗੈਰਿ ਵਸਤ ਸੋਗਤ
 ਮਨੈ ॥ ਪ੍ਰਾਨ ਨ ਤੋਪਿ ਯੋ ਪਹਿਚਨੈ ॥ ਲਾਗੀ ਹਤਤ
 ਨ ਕੇ ਉਹ ਸੀ ਜੈ ਸੇਭੀਤਿ ਮਾਧਿਕ ਗੁਰ ਸੈ ॥ ੨੭ ॥
 ਲਾਲ ਕੀ ਖਾਲ ਅਨੁਪ ਮਹੇ ॥ ਸੁਗੰਧਿ ਹੀ ਅਥ
 ਲਾਮਨ ਮਹੀ ॥ ਛੈਲ ਨਿਛੈਲ ਛਕੋਰ ਸੇ ਰੋਉ ਹੀ ॥ ੨੮ ॥
 ਨੈ ਮਨ ਸੈ ਬਲਿ ਜਾਨੀ ॥ ਕਮ ਕਸੀ ਸੁਸੀ ਸੁਸੀ ਛਾਥਿ ਮੀ
 ਤ ਸੈ ਨੈ ਨ ਮਿਲੇ ਮੁਸਕਾਨੀ ॥ ਯੋ ਡਰ ਕੀ ਬਹੁ ਕੀ ਛਾਥਿ
 ਗਿਆ ਯੁਕੋ ਪਾਇ ਪਤੀ ਜਤਨ ਹੀ ॥ ੨੯ ॥ ਕਾਥਾ ਜੋ ਬ
 ਨ ਕੇ ਜੋਰ ਜੋਰ ਵਹੀ ਜਗੀ ਜਾਲਿ ਮਸੋ ਜਗਤੇ ਅਨਿਯ
 ਗੀਯੋ ਬਿਸਰੀ ਸੁਪਿ ਚੰਤ ਕੀ ॥ ਨਿਸਰਿ ਨ ਲਾਗੀ ਯੋਰ
 ਤਤ ਸੋ ਛਾਥਿ ਕੀ ਜੋ ਯੋ ਏਕੈ ਰੋਗੀ ਸੁਮਨੈ ਐਸੀ ਰਜ
 ਨੀਤ ਕੀ ॥ ਅਪਨੇ ਹੀ ਹਥ ਨ ਧਰਾ ॥ ਤਸੀ ਸਗਤ ਕੇ ਪ
 ਸਕੀ ਸਖੀ ਨ ਕੀਨੈ ਕੁਕੁਪਤੀ ਤਕੀ ॥ ਅੰਗ ਲਪਟਾਇ
 ਮੁਖੰਗੀ ਪਥਾਇ ਜਾਇ ॥ ਤਕੈ ਐਸੇ ਹੀ ਪਿਆਰੀ ਜਨੈ ਪ੍ਰੀ
 ਤ ਮੈ ਸੋ ਪ੍ਰੀਤ ਕੀ ॥ ੩੦ ॥ ਰੂਪ ਲਾਲ ਕੇ ਲਾਲੀ
 ਲੋਚਨ ਲਾਲਾ ਅਮੋਲਾ ॥ ਥੀ ਕਬਿ ਲੋਕ ਨਿਖਰਿ ਧ
 ਰੁ ਮੇ ਮਨੁ ਲੀਨੈ ਮੇਲਾ ॥ ੩੧ ॥ ਗੰਧਿ ਹੀ ਅਥ ਲਾਮਨੈ

ਅਤਿ ਹੀਲ ਖਿਰੂਪ ਸੁਰੂ ਪਕੀਧਾਨੀ ਸਿਆਨ ਛੁਟੀ ਸਿੰ
 ਗਰੀ ਸਭ ਕੀ ਲਾਖਿ ਲਾ ਲੋਕਿ ਖਿਲਾ ਲਭਈ ਅਤਿ ਯਾ
 ਨੀ ਲਾਜ ਤਜੀ ਸਜਿ ਸਾਜ ਸਭੈ ਲਖਿ ਹੇਰਿ ਹੋਸਾ
 ਨੀ ਸਭਾ ਸਿਆਨੀ ਤੋ ਮਨ ਹੋਰਿ ਹੀ ਨਹ ਟਿਯੋ ਬਿਨੁ ਰਮ
 ਨ ਮੀਤ ਕੇ ਹਥ ਬਿਕਾਨੀ ਮੰਗ
 ਸਭੈ ਬਿਨੁ ਸੰਗ ਸਖੀ ਸਵੇ ਕੇ ਅਰਿ ਅਨਿ ਅਨੰਗ ਜ
 ਗਿਯੋ ਤਬ ਤੋ ਨੁਸੁਹਤ ਕਛੂ ਮੁਹਿ ਕੋ ਸਭ ਖਾਨ ਐਧ
 ਨ ਸਯਾਨ ਭਗਿਯੋ ਝਟਕੇ ਪਟਕੇ ਚਿਤ ਤੋ ਝਟਕੈ ਨ ਛੁ
 ਟਿਏਂ ਭੀ ਤੋ ਸੇਨੇ ਹਲ ਗਿਯੋ ਬਲਿ ਤੋ ਜੁਗ ਈਠਗ
 ਕੋ ਠਗੇ ਠਗ ਮੈ ਨ ਠਗਿਯੋ ਠਗ ਮੈ ਹੀ ਠਗਿਯੋ
 ਰੇਖੇ ਮੁਖ ਜੀਤੋ ਬਿਨੁ ਰੇਖੇ ਪਯਾਨੁ ਪੀਤੋ ਤਤ ਮਤ
 ਤਿਯਾ ਗਥਾ ਏਹੈ ਪ੍ਰਤੀਤ ਕੀ ਐਸੇ ਪ੍ਰਨ ਲੈਹੈ ਪਿਯ
 ਕਹੈ ਸੇਈ ਕੋ ਜਕੈ ਤੋ ਅਤਿ ਹੀ ਸਿਏਹੈ ਯਹੈ ਸਿਛ ਰਾਜ
 ਨੀਤ ਕੀ ਜਕੈ ਬਿਕੈ ਤੋ ਕਹੈ ਪਾਨੀ ਭਰਿ ਅਨਿ ਦੈਤੋ
 ਏਥਾ ਲਿਜੈ ਸਨ ਸਖੀ ਬਤ ਚੀਤ ਕੀ ਲਗਾਨ ਨੀ
 ਗੀਲਾ ਗੀਜ ਤੋ ਨੀਰੁ ਖਭ ਗੀ ਪਿਯੋ ਮੀਤ ਮੈ ਹੋ ਪਿਯ
 ਗੀ ਅਤਿ ਮੀਤ ਕੀ ਯਹ ਸਭ ਥਾਤ ਵ
 ਨ ਸੁਧਿ ਪਈ ਪਹਿਲੇ ਬਿਯਾਹਿ ਪੰਮ ਮੈ ਆਈ ਯਾਤੋ
 ਪ੍ਰਤਿ ਸੁਨਤ ਹਿ ਸਿਭ ਗੀ ਮਸਲਾ ਜੋ ਹੋ ਸੁਗਨਿ ਜੁਕੀ
 ਜਨ ਮੈ ਕੁੰ ਅਰਿ ਥਾ ਪਕੇ ਹੀ ਹੈ ਬਿਗ ਕਤ ਮੇਖ
 ਲਾਗੀ ਘਾਤ ਅਪਨੇ ਪਤਿ ਕੋ ਕਹੈ ਹੀ ਸੁਤ ਕੇ ਛੋੜ

ਸੀਸਪਧਧਿੰਠੀ ॥ ੩ ॥ ਜਨੁਕਿਹੋਛੇਰੀਤੀਰਬਨਗਈ
 ॥ ਮਨੁਗੁਹਤਚੰਦ੍ਰਬੰਭਈ ॥ ਮਸੁਹਗਤੋਰੈਨੀ
 ਕੀ ॥ ਯਕੀਲਗਤਰਾਜੇਸ੍ਵਰੀਫੀਕੀ ॥ ੪ ॥ ਧਿ
 ਲਤਅਖੇਟਕਜੋਰਨੈ ॥ ਮਰੇਪਤਿਕੋਕੋਇ ॥ ਤੇਸੁਨਿ
 ਕੈਸਮਿਆਮੈਜਿਯਤਨਬਾ ॥ ਚੈਐਸੋਇ ॥ ੫ ॥
 ਬੈਠਿਮੰਤ੍ਰਤਿਨਯਹੈਪਕਯੋ ॥ ਅਮਿਤਰਬਦੈਰ
 ਤਪਯੋ ॥ ਖਿਲਤਅਖੇਟਕਰਵਜਬੈਯੋ ॥ ੬ ॥ ਬਮ
 ਰੋਉਮੈਸਰਬੈਰੈ ॥ ੭ ॥ ਤਕੋਕਲੁਨਿਕਟਜਬਅ
 ਯੋਪੁਨੁਸਹਸਿਕਸਿਧਯੋ ॥ ਜਬਗਹਿਰਬਨਬੀ
 ਚਸਿਧਯੋ ॥ ਤਨਿਪੁਨਬਨਸਤੁਤਬਮਯੋ
 ਲਗਤਤੀਰਬੀਰਸਿਭਯੋ ॥ ਤੁਰੈਧਵਾਇਯਾਇ
 ਤਿਹੰਕਰਿਯੋ ॥ ਤਕੋਮਰਿਅਪੁਪੁਨਿਮਯੋ ॥ ਸੁਰਪੁ
 ਰਮੰਤ੍ਰਪਯੋਨੈਕਰਿਯੋ ॥ ੮ ॥ ਮਭਿਤਵਨਕ
 ਰਵਜੀਪਯੋਧਰਨਿਪਰਅਇ ॥ ਭਿਤਨਨਿਕਟਪ
 ਤੁੰਚਿਕੈਲਯੋਗੇਸੋਲਾਇ ॥ ੯ ॥ ਚੈਐਸੋ
 ਲਚਕਰਨਭਯੋ ॥ ਜਨੁਕਧਨੀਨਿਧਨੀਹੈਗਯੋ ॥ ਨਿ
 ਪਦੈਕਹਧੰਮਹਮਜੈਯੋ ॥ ਕਹਰਨਯਹਿਬਕੰਤ੍ਰਦਿਯੋ
 ੩ ॥ ਨਭਬਨੀਤਿਨਕੋਤਬਭਈ ॥ ਭਿਤਸੁਧਿਕ
 ਹਤੁਮੁਰੀਗਈ ॥ ਜੋਧਾਬੋਭੋਜੁਵਿਜਹੰਜਾਵੈ ॥ ਗਨਯੋ
 ਤਤੋਤਿਹੰਕੋਨਉਚਵੈ ॥ ੧੦ ॥ ਤਤੋਯਕੀਕਥ
 ਰਖਨਿਗਤੁਇਹੀਬਨਇ ॥ ਅਸੁਬਸਤ੍ਰਲੈਜਪੁਯ

ਰੇਹੁ ਸੰਦੇਸ ਜਾਇ ॥ ੩੫ ॥ ਬਾਨੀ ਸੁਨਿ ਗੋਤ ਤਿਸੈ ਭਏ
 ਪਵਨ ਭਿਭੁ ਸਾ ਅਸੁ ਬਸਤੁ ਲੈ ਲਾ ਕੇ ਬਲ ਹਿ
 ਰੇਸੰਦੇਸ ॥ ੪੦ ॥ ਚੈਰੀ ਬਾਲ ਜੰਬਰ
 ਗੀ ॥ ਚਿਤੰ ਰੰਗੀ ਚਿਤਵਨਿ ਲਾਗੀ ॥ ਤਬ ਲੇਖ ਬਰਿ
 ਚਕਰਨੁ ਰਈ ॥ ਅਰੁ ਨੁਤੀ ਪਿਆਰਿ ਰੋਗਈ ॥ ੪੧ ॥
 ਚੜ੍ਹਿ ਬਿਵਨ ਤਪਤਿ ਖਰਲੀ ਜਹੰ ਨਿਯੋ ਨਿਯੁ
 ਪੀਆ ਕੈ ਲੈ ਐਂ ਪੀਯ ਕੈ ਕੈ ਤਪਤੰ ਰੋਜੀਆ ॥ ੪੨ ॥
 ਚਲੀ ਚਲੀ ਅਬਲਾ ਤਪਤੰ ਅਈ ॥ ਰਾਇ ਜੋ
 ਰੰਮੀਤ ਸੁਖ ਰਈ ॥ ਕਬੂਰ ਨਿਹਾਰਿ ਚਕਿਤ ਚਿਤ ਰਈ ॥
 ਤਪਿ ਬਿਖੈ ਲੀਨੁ ਰੋਗਈ ॥ ੪੩ ॥ ਮਰਨ ਸਭਾ ਕੇ
 ਮੁੰਡ ਪੈ ਸੁਫਲ ਮਰਨੈ ਤਹਿ ॥ ਤਨ ਕਬਿਖੈ ਤਨ ਕੋਤੀ
 ਪੀਸੇ ਪੀਤ ਬਨਾਇ ॥ ੪੪ ॥ ਤਨਗਾ ਰਿਯੋ ਜਤੰ ਤਮਿ ਲੇ
 ਅਗਾਮਿ ॥ ਲੇਖੋ ਸਭਾ ਬੰਗਾ ॥ ਸਭ ਕੁਤ ਜਿਗਿ ਪਕੈ ਰਹਿ
 ਪ੍ਰਾਨਿ ਪਿਆਰੇ ਸੰਗ ॥ ੪੫ ॥ ਪਵਨ ਪਵਨ ਅਨਲ ਅਨਲ
 ਨਭ ਨਭ ਭੁਭੁ ਸੰਗਾ ਜਲਾਨ ਲਕੇ ਸੰਗਾ ਮਿਲਿ ਰਹਿ
 ਤਨ ਪਿਕੇ ਸਭਾ ਬੰਗਾ ॥ ੪੬ ॥ ਪਿਯਹਿਤ ਰੋਹਤ
 ਵਨ ਤਿਖਰਈ ॥ ਰੇਵ ਲੋਕ ਭੀਤ ਲੈ ਗਈ ॥ ਅਧਾਸ
 ਨਥਾ ਸਵਤਿ ਤੰਦੀਨੀ ॥ ਭੀਤ ਭੀਤ ਸੋ ਅਦੁਕੀਨੀ ॥ ੪੭ ॥
 ਰੇਵ ਬਧੁਨ ਅਪੰਡਨ ਲੋਯੋ ਬਿਵਨ ਰਹੁ ਏ
 ਜੈ ਜੈ ਕਰ ਅਪਰਾ ਅਹਰਖੇ ਸੁਨਿ ਸੁਗਾਇ ॥ ੪੮ ॥ ਮਛ
 ਗੇ ਐ ਬਿਰਹੀਨ ਕੇ ਬਧੋ ਕੇ ਕਹੁ ਉਪਾਇ ਜਲਾ ਪਿਭੋ ਬਿ

ਜਕੀਨਿਗਖਿਓੜਹਮਲਾਜੈ ਅਪਅਨੁਪਬਸ
 ਤਤਨਧਗੇਬੁਖਨਸਕਲਜਗਇਸੁਧਗੇਲਾਖੇਕੇਸਕੰ
 ਧਪਰਛੇਗੇਜਨਕਛੁਲੇਲਹਿਜਾਤਨਿਚੈ ਅੰਗ
 ਨਅੰਜਿਅਖਿਯਨਦਯੋਜਨਕੀਲੁਟਿਸਿੰਗਹਿਲ
 ਯੋਜੁਲੁਛਾਜੀਗਲਾਮੈਸੋਪੈਸਰਨਗਨਗਅਸੁਰ
 ਮਨੋਮੈਰੋ ਰਜਤਕੁੰਦਪਨੁਕਸੀਤਗੀਮੋਤਤ
 ਲੋਕਚੋਰਨਪਿਯਗੀਜਾਕੀਨੈਕੁਦਿਸਾਟੇਮੈਪਗੀਤ
 ਰੋਸਕਲਬੁਧਿਪਰਹੈ ਖਰਮੁਖਮੁਖਕੁ
 ਪੰਚਸਿਵਧਿਧੀਕੀਨੋਮੁਖਚਗਾਉਰਬਸਿਕੋਰੇਪੁਕੋ
 ਤੁੰਨਪਯੋਪਰ ਅਖੁਪਸਕਲਅੰਗ
 ਤੇਨਕੋਸੋਤਤਸਭਸਾਜਨੋਜੋਗੇਹਿਗਨਕੀਮੁਕਤ
 ਜਗਮੋਪੈਸਸਿਕੋਮੋਨੰਤਰਿਕਮੋਰੈ ਅ
 ਖੁਪਧਰਿਅਨੁਪਮਸੁੰਦਰੇਬੁਖਨਅੰਗਅਜਾਇਚਧ
 ਗੇਲਾਲੋਕੋਰਲਸੈਉਰੀਤਰਭਾਨਤੋਜਨਕੋ
 ਛਬਿਯਗੇਸੋਤਿਨਕੀਲਾਗਕੈਮੁਖਪੈਮਿਗਨੈਨਫ
 ਥੈਮਿਗਸੇਕਜਗੇਸੋਤਤਹੈਸਭਹੀਕੋਚਿਤੈਨਿਜ
 ਹਥਮਨੈਬੁਜਨਾਬੁਸੁਧਰੇ ਛੇਰਿਦੇਕਚਕੰ
 ਪਨਊਪਰਸੁੰਦਰਪਗਸੀਸੀਸੁਸੁਹਵੈ।ਬੁਖਨਚਹੁ
 ਲਸੈਸਭਅੰਗਨਭਗਤਹਿਯਸਭਹੀਕਹੰਭਵੈ।
 ਬਲਲਖੈਕਹਿਲਾਲਤਿਸੈਪਟਕਵਤਅੰਗਨ
 ਮੈਜਬਅਵੈ।ਗੀਝਤਕੋਦਿਸੁਗੀਅਸੁਗੀਸੁਧਿਹੈਰਿ

ਛਟੈਸਤੁਛੁਟਿਜਾਵੈ ॥ ਭੁਖਨਪਰਿਚਛੁਟਿ
 ਰਬਭੁਪਰਬਾਂਧਿਕ੍ਰਿਪਾਨਿਖੰਗਬਨਯੋ॥ਖਤਤੰਬ
 ਲਾਬਿਗਜਤਸੁੰਦਰੇਵਅਦੇਵਨਕੋਬਿਗਮਯੋ
 ॥ਬਾਸਵਨੈਨਸਹਸੁਨਸੈਛਬਿਹੇਰਿਹਿਯੋਕਛ
 ਪਰਨਪਯੋ॥ਅਪੁਬਨਇਅਨੁਪਮਕੋਬਿਪਿਯੋ
 ਰਿਹਿਯੋਦੁਤਿਅੰਤਨਅਯੋ ॥ ਪਨਚਬਇ
 ਭਲੀਖੇਪਿਸਾਖਜਗਇਜਗੇਯਬਿਅਰਬਨਯੋ॥
 ਜਨਅੰਜਿਅਨੁਪਮਸੁੰਦਰੇਵਅਦੇਵਸਭੈਬਿ
 ਰਮਯੋ॥ਕੰਠਸੰਗੀਮਨਿਕੰਕਨਕੁੰਡਲਹਰਸੁਨਹੀ
 ਏਪਹਿਰਯੋ॥ਕਿਨਰਜਛਕੁਜੰਗਰਿਸਾਬਿਰਿਸਨ
 ਕੋਲੋਕਬਿਲੋਕਨਅਏ ॥ ਇੰਦੁਸਸੁਬਿਲੋ
 ਚਨਸੈਅਵਲੋਕਿਹਿਯੋਛਬਿਅੰਤਨਅਯੋ॥
 ਸੇਖਅਸੇਖਨਹੀਮੁਖਸੰਗੁਨਭਾਖਿਹਿਯੋਪਰਪ
 ਰਨਪਯੋ॥ਰੁਦ੍ਰਾਯਾਹੀਕੀਸਰੀਕੀਕੋਗਨਿਹਰਨਕੋ
 ਥਪੰਚਬਨਯੋ॥ਪੁਤਕੀਏਖਟਚਰੁਬਿਧੈਚਤੁਰ
 ਨਨਯਾਹੀਤੋਨਮਕਯੋ ॥ ਕੰਚਨਕੀਰਕਲਾ
 ਨਿਪਕੇਹਿਕੋਕਕਪੋਤਿਕਰੀਕਰਗਨੋ॥ਕਟਿੰਦੁਮ
 ਕਅਨਜਾਕਮਨੀ॥ਬੇਨੁਦਾਹਿਵੰਦਾਮਿਨਿਰੇਖਿਬਿ
 ਕਨੋ॥ਗੀਝਤਦੇਵਅਦੇਵਸਭੈਨਰਦੇਵਭਏਛਬਿ
 ਹੇਰਿਦਿਵਨੋ॥ਰਾਜਕਮਯੋਸੋਜਾਨਿਪਰੈਤਿਹੰਬਲਕੇ
 ਅੰਗਨਜਤਪਛਨੈ ॥ ਰਸਸੀਸਨਰਦ

ਪ

ਹੁੰਦੀ ਲਿਖਤ ਬੀਸ ਕੁ ਜਾਇ। ਤਹੁ ਨੀਕੇ ਤਿਲਕੀ
 ਉਂਸ ਕੀ ਯੋਨ ਕਾ ਬਿਕੰਪਾਇ ॥ ਲਾਲ ਨਕੋ ਸਰ
 ਪਰ ਬਾਧੋ ਸਿਰ ਮੇਂ ਤਿਨ ਕੇ ਓਹ ਮਾਲਾ ਬਿਰਾਜੈ। ਭੁ
 ਖਾਨ ਚਹੁ ਰਿਪੈ ਅਤਿ ਹੀਰੁ ਤਿਰੇ ਖਿਮ ਨੈ ਜਵ ਕੇ ਮਨ
 ਭਾਜੈ। ਮੇਰ ਬਾਧੈ ਨਿਗਖੇ ਚਿਤ ਮੈ ਤਨਿ ਕੇ ਕਾ ਬਿਖੈ
 ਕਿੰਦੁ ਖਤ ਜੈ। ਜੋ ਬਨ ਜੋ ਤਿਜ ਗੈ ਸੁ ਮਨੈ ਸੁ ਰਾਜ ਸੁ
 ਲਕੇ ਭੀ ਤਰਾਜੈ ॥ ੮ ॥ ਛੇ ਰਿਹੈ ਬਰ ਅਨੁਪ ਮਸੂਰ
 ਰਬਾਇ ਸਿੰਗਾ ਬਨਾਯੋ। ਅਜਨ ਅੰਮਿਰ ਤੁੰ
 ਪ੍ਰਾਨੁ ਸੁਤਾ ਲਾਮੈ ਤੇ ਸੁਹੀਲਾ ਲਾਗਾਯੋ ॥ ਭੂਮ
 ਝੈ ਭੂਮੈ ਕੇ ਕਾ ਬਿਰਾਮ ਸੁਭਾ ਵਡ ਲੇਲਾ ਖਿਪਾ
 ਸੋ ਤਿਨ ਕੇ ਮਨ ਕੋ ਏਕ ਬਗਿਚੰ ਪਿਕੈ ਜੋ
 ॥ ੧੪ ॥ ਤਹ ਸਿੰਗਾ ਰਕੇ ਸਭ ਹੀ ਤਨ ਕੇ ਸ
 ਮਾਮ ਸੁਹਾਵੈ। ਜੋ ਬਨ ਜੋ ਤਿਜ ਗੈ ਅਤਿ ਹੀ
 ਨਿਹੈ। ਗੈਤ ਪਤੰ ਪਛੁਤਾਯੋ। ਕਿੰਨ ਗਾਂਢ ਭੁਗੰਗ
 ਰੇ ਸਾ ਬਿਰਿਸਾਨ ਕੀ ਬਾਲ ਬਿੰਦੈ। ਕਨਾ ਮਾਵੈ। ਰੇਵ
 ਅਰੇਵ ਨ ਕੀਤਿ। ਯਹੋ ਪ੍ਰਭਾ ਲਾਖ ਕੈ ਸਭ ਹੀ ਬਲਿ
 ਨਾਵੈ ॥ ੨੧ ॥ ਏਤੀ ਕਥਾ ਸੁਖਾ ਪੈਭਈ। ਅਬਕ
 ਬਚਾਇ ਤਿਹੋ ਤਿਖਾ ਪੈਗਈ। ਨਿਜੁ ਪਤਿ ਮਾਗੈ ਰਾਜਾ
 ਨਾਯੋ ॥ ਲੈ ਬਾਲ ਕਨਿ ਜੁ ਸੁਤ ਸਿਰਾਯੋ ॥ ੨ ॥ ਮੁ
 ਖ ਭੀ ਕੋ ਕਹਿ ਸਭ ਨ ਰਿਖਾਵੈ। ਚਿਤ ਅਪਨੇ ਮੈ ਮੇਰ ਬ
 ਚਾਵੈ। ਸੁਪਨੁ ਨਿਜੁ ਸਿਰ ਤੇ ਟੋਗਾ ਰਾਜਾ ਮੈ ਪੁਤ੍ਰ ਯੋਗ

ਤਹੁ ਨੀਕੇ ਤਿਲਕੀ ਉਂਸ ਕੀ ਯੋਨ ਕਾ ਬਿਕੰਪਾਇ ॥ ਲਾਲ ਨਕੋ ਸਰ
 ਪਰ ਬਾਧੋ ਸਿਰ ਮੇਂ ਤਿਨ ਕੇ ਓਹ ਮਾਲਾ ਬਿਰਾਜੈ। ਭੁ
 ਖਾਨ ਚਹੁ ਰਿਪੈ ਅਤਿ ਹੀਰੁ ਤਿਰੇ ਖਿਮ ਨੈ ਜਵ ਕੇ ਮਨ
 ਭਾਜੈ। ਮੇਰ ਬਾਧੈ ਨਿਗਖੇ ਚਿਤ ਮੈ ਤਨਿ ਕੇ ਕਾ ਬਿਖੈ
 ਕਿੰਦੁ ਖਤ ਜੈ। ਜੋ ਬਨ ਜੋ ਤਿਜ ਗੈ ਸੁ ਮਨੈ ਸੁ ਰਾਜ ਸੁ
 ਲਕੇ ਭੀ ਤਰਾਜੈ ॥ ੮ ॥ ਛੇ ਰਿਹੈ ਬਰ ਅਨੁਪ ਮਸੂਰ
 ਰਬਾਇ ਸਿੰਗਾ ਬਨਾਯੋ। ਅਜਨ ਅੰਮਿਰ ਤੁੰ
 ਪ੍ਰਾਨੁ ਸੁਤਾ ਲਾਮੈ ਤੇ ਸੁਹੀਲਾ ਲਾਗਾਯੋ ॥ ਭੂਮ
 ਝੈ ਭੂਮੈ ਕੇ ਕਾ ਬਿਰਾਮ ਸੁਭਾ ਵਡ ਲੇਲਾ ਖਿਪਾ
 ਸੋ ਤਿਨ ਕੇ ਮਨ ਕੋ ਏਕ ਬਗਿਚੰ ਪਿਕੈ ਜੋ
 ॥ ੧੪ ॥ ਤਹ ਸਿੰਗਾ ਰਕੇ ਸਭ ਹੀ ਤਨ ਕੇ ਸ
 ਮਾਮ ਸੁਹਾਵੈ। ਜੋ ਬਨ ਜੋ ਤਿਜ ਗੈ ਅਤਿ ਹੀ
 ਨਿਹੈ। ਗੈਤ ਪਤੰ ਪਛੁਤਾਯੋ। ਕਿੰਨ ਗਾਂਢ ਭੁਗੰਗ
 ਰੇ ਸਾ ਬਿਰਿਸਾਨ ਕੀ ਬਾਲ ਬਿੰਦੈ। ਕਨਾ ਮਾਵੈ। ਰੇਵ
 ਅਰੇਵ ਨ ਕੀਤਿ। ਯਹੋ ਪ੍ਰਭਾ ਲਾਖ ਕੈ ਸਭ ਹੀ ਬਲਿ
 ਨਾਵੈ ॥ ੨੧ ॥ ਏਤੀ ਕਥਾ ਸੁਖਾ ਪੈਭਈ। ਅਬਕ
 ਬਚਾਇ ਤਿਹੋ ਤਿਖਾ ਪੈਗਈ। ਨਿਜੁ ਪਤਿ ਮਾਗੈ ਰਾਜਾ
 ਨਾਯੋ ॥ ਲੈ ਬਾਲ ਕਨਿ ਜੁ ਸੁਤ ਸਿਰਾਯੋ ॥ ੨ ॥ ਮੁ
 ਖ ਭੀ ਕੋ ਕਹਿ ਸਭ ਨ ਰਿਖਾਵੈ। ਚਿਤ ਅਪਨੇ ਮੈ ਮੇਰ ਬ
 ਚਾਵੈ। ਸੁਪਨੁ ਨਿਜੁ ਸਿਰ ਤੇ ਟੋਗਾ ਰਾਜਾ ਮੈ ਪੁਤ੍ਰ ਯੋਗ

ਸਵਤਸਾਲ ਤੇ ਮੈ ਜਗੀ ਨਿਜੁ ਪਤਿ ਰੇ
 ਸੰਘਾਗਿ॥ ਚਿਧਵਾਹੁ ਹੈ ਜੀਵੈ ਜੋਗੈ ਕਰਤਾਰ
 ਸਵਤਿਸਾਲ ਸਿਰਪੈ ਨਹਿ ਸਹਿਯੋ॥ ਚਿਧਵਾਹੁ
 ਹੀ ਜਗੁ ਹੈ ਕੈਗਹਿਯੋ॥ ਧਨ ਕੋਟ ਕਛੁ ਮੁਹਿ ਨਹੀ॥
 ਸਕਹੇ ਅਬਲਾ ਮਨ ਮਾਂਹੀ॥ ੨੫॥ ਮਨ ਭਾਵੁ
 ਕੋ ਭੋਗੁ ਮੁਹਿ ਕਰਨ ਨ ਰੇ ਤੋਗਇ॥ ਅਬ ਚਿਤ ਮੈ ਜਿ
 ਚਹਿਤੈ ਲੈਤੈ ਨਿਕਟ ਬੁਲਾਇ॥ ੨੬॥ ਚੰਦ੍ਰਾ ਚੰਦ੍ਰਾ
 ਏਹੇ ਖੇ ਮੁਜਾਗੇ ਵੈ॥ ਜਿਤ ਭਵੈ ਤਕੈ ਪਨੁ ਰੇ
 ਜਕਛੁ ਬਾਲਨ ਪਵੈ॥ ਖੇਲਾ ਚਿਖੇ ਰਿਨੁ ਮੈ
 ੨੭॥ ਏਕ ਰਿਵਾਸ ਤਿਨਾ ਤਿਯੋ ਡੇਕੀ॥ ਯੈ
 ਜਗਲੀਯੋ॥ ਸਭ ਸੁਹਨ ਕੋ ਬੋਲਿ ਪਠੈ
 ਵਉਰ ਬਸੀ ਪਯੋ॥ ੨੮॥ ਭੁਖਨ ਵਹੈ ਅ
 ਨਿਜੁ ਆਲੈ ਤੈ ਨਿਸਨ ਕਗੇ॥ ਮੁਸਕਾਇ
 ਰਾਜੈ॥ ਨਿਸਕੈ ਮਨੈ ਰੰਗ ਮਾਲਾ ਜੈ॥ ੨੯॥ ਸਿਵ
 ਸਿਆਮ ਛੁਟੇ ਕਰ ਪਨਉ ਪਰੇ॥ ਭਤ ਹੈ ਅਤਿ
 ਘਰੇ॥ ਰਾਗਿ ਸਿਗਰੈ ਪੈ ਅਤਿ ਚਰੁ ਸੁਮੈ ਪਹਿਤੈ
 ਹਿਜ ਤਉ ਚੰਗੈ॥ ਗੀਤ ਰੇ ਵਾਹੈ ਵਸਤੈ ਸੁਕਾ
 ਪਰੇ॥ ਨਰੇ ਵਚਿ ਚੰਗੈ॥ ਬਾਲੇ ਕੋ ਗੋਕਿ ਸਭੈ ਤਾਜੈ
 ਤਿਯੋ ਕੋ ਕੋਲੇ ਕਬਿਲੇ ਕਸਤਰੇ॥ ੩੦॥ ਰਾਗਿ ਮਗਰ ਬ
 ਏਕੈ ਸੁੰਦਰੀ ਅਜਨ ਅਖਿਨ ਅਜਿ ਰਿਯੋ॥ ਅਤਿ ਹੀਤ
 ਬਸਤ ਅਨੁਪ ਪਰੇ॥ ਜਨੁ ਕੰਦੁ ਪਕੈ ਚਿਨੁ ਰੁਪਕੀਯੋ॥ ਕ

ਗੀਗਜਗਤਬਨੀਪੁੰਘਰਚਰੀਪੈਪੁਲਾਸਤਹੀਐ
 ਬਿਨੁਰਮਨਹੀਇਹਕਮਿਨਿਯੋਸਭਭਾਮਿਨਿਕੋਮਨ
 ਮਿਲਣੀਯੋ॥ ੩॥ ਸੀਸਛਚੈਕਲਗਿਉਹੋਸੁਭਲਲਾ
 ਨਕਿਸਰਪੇਚਸੁਹਯੋ॥ ੪॥ ਅਪਰਪੋਓਹਮੈਮਨਦੇਖਿ
 ਮਨਿਜਵਕੋਬਿਗਮਯੋ॥ ਬੀਗਿਰਬਤਕਛੁਮੁਸਕਤ
 ਬਪੋਗਜਗਤਤੁਰੰਗਨਚਯੋ॥ ਸਿਖਾਮਭਨੈਮਹਿਲੋਕੀ
 ਮਨਹੁਮਾਨਨਿਕੋਮਨਮੋਹਨਯੋ॥ ੫॥ ਯਦੋਹ॥ ਪ੍ਰਭ
 ਵਤੀਗਨੀਤਬੈਤਕੋਰੂਪਨਿਹਾਗਿਗਿਣਿਅਧਿਕਚਿਤਮੈ
 ਭਹੀਹਰਅਰਿਸਰਗਿਯੋਮਾਰਿ॥ ੬॥ ਯਦੋਹ॥ ਕੈਧੋਕੁੰ
 ਰਿਖਿਇਹੁਆਸਨਤੋਟਹਿਦਯੋਕੈਧੋਇਹਸੁਗਜਸੁਰਪ
 ਧਰਿਅਯੋਯੋ॥ ਕੈਧੋਚੰਦ੍ਰਚੰਦ੍ਰਲੋਕਛੋਰੋਕੈਸਪਹੀ
 ਬਨਿਮੋਹੇਜਨਤੀਰਥਅਨੈਬੋਕੈਸਪਯੋਯੋ॥ ਕੈਧੋਚੈ
 ਅਨੰਗਅਰਧੰਗਕਕੇਅੰਤਕਤੋਮਨਖੁਕੋਰੂਪਕੈਕੈਅ
 ਪੁਕੋਛਪਯੋਯੋ॥ ਕੈਧੋਯਹਸਿਖਾਕੇਗਸਿਖਾਨੈਕੋਪਕੈਕੈ
 ਮੋਹਛਲਬੋਕੋਕਛੁਛਲਸੋਬਨਯੋਯੋ॥ ੭॥ ਯਦੋਹ॥
 ਜਬਲੋਬੈਨਕਹਨਨਹਿਪਈ॥ ਤਬਲੋਨਿਕਟ
 ਗਯੋਵਹੁਅਈ॥ ਰੂਪਨਿਹਰਿਮੰਤੁਰੈਫੂਲੀ॥ ਗਿਯੀ
 ਸਕਲਤਹਿਸੁਧਿਭੂਲੀ॥ ੮॥ ਯਦੋਹ॥ ੮॥ ਧਰੇਦੁਤ
 ਅਨੇਕਅਮਿਤਦਭਤਿਨਕੋਦਯੋ॥ ਕਹਿਯੋਮਹੁਰ
 ਤਏਕਕ੍ਰਿਪਕੋਇਹੰਗਿਯਬਸੋ॥ ੯॥ ਯਦੋਹ॥ ਕੈਧੋ
 ਅਲਕੇਸੋਹਿਕਸਿਸੋਹਿਦਿਨੇਸੋਹਿਕਿਰੂਪੁਕੋਭੋਸੋਯ

ੴ ਸੈ ਸੁਹਾਏ ॥ ਸੇ ਸੋਹ ਸੁਹੇ ਸੋਹ ਗੇ ਸੋਹ ਮੋਹ ਸੋਹ
 ਜੀ ਕੈ ਪੰਜ ਗਤੇ ਸਤੁ ਮਥੈ ਰਨ ਬਤ ਯੋਹ ॥ ਕਾ ਲਿਖ
 ਕੇਏ ਸੋਹ ਕਿਤੁ ਮਹੀ ਜਲੇ ਸੋਹ ਬਤ ਵੇ ਕੇ ਨ ਦੇ ਸਕੇ
 ਹੇ ਸੁਹੇ ਜਾਏ ॥ ਕੋਹ ਮੋਹੇ ਸਕਿ ਕਜਿ ਨਿਜੁ ਰੇ ਸੋਹ
 ਰਿਚ ਕਰੀ ਕੋਭੇ ਸਕੈ ਹਮਰੇ ਸਾਯੋ ॥ ੩ ॥ ਚਿੰਤ
 ਲਕੇ ਸੋਹ ਨ ਸਾਧਿਓ ਦਿਨੇ ਸੋਹ ਨੂਪੁ ਕੋਭੇ ਸਕੈ ਜਾਨ
 ਮੈ ਸੁਹਾਏ ॥ ਸੇ ਸਨ ਸੁਹੇ ਸੋਹ ਗੇ ਸੋਹ ਮੋਹ ਸਨ ਹੀ
 ਨਜ ਗਤੇ ਸੋਹ ਜੁ ਬੇਰਨ ਬਤ ਯੋਹ ॥ ਕਾ ਲਿਖੀ ਕੇਏ
 ਅਥਿਤੇ ਸਮੈ ਜਲੇ ਸਨ ਹੀ ਦਫਿਨ ਕੇਰੇ ਸਕੇ ਨੇਹ ਸੁਹੇ
 ਜਾਏ ॥ ਮੋਹਨ ਪੈ ਨਾਮ ਅਗੇ ਜੈ ਹੋ ਸੁਹੇ ਪੰਮ ਸੋਭ
 ਸੁਨਿਤੁ ਮਹੀਤ ਮਸੇਕਾ ਜਾਏ ॥ ੩੪ ॥ ਮੋਹੇ ਜਾ ਤੇ
 ਗੀ ਸਭਾ ਸੁਨਿਕੈ ਸੁਨਿ ਸੁੰਦਰੀ ਆਯੋਈ ॥ ਚਲਿਕੇ ਸੁਹ
 ਜਾਏ ॥ ਅਜਾ ਮਹੁਰਤ ਹੋਤਿ ਤਕੈ ਕੁਛ ਸਾਥਿ ਲੈਨਹੀ
 ਤਾ ਸਥਿ ਚੋਗੀ ਗੀਤਿ ਪੈ ਧਾਇ ਪੈ ਹਮੇ ਨਿਜੁ ਨਾਮਿ ਬਿ
 ਨਾਨ ਹੀ ਅੰਗ ਨਿਹੰਗੀ ॥ ਖੋਲੇ ਹੋ ਸੁਖ ਸੋਹੁ ਮਹੁ ਮਹਿਦੇ
 ਹੁ ਬਿਰਾਸ ਸੁਹਾਗੀ ਸਿਧੇ ॥ ੩੫ ॥ ਬਤ ਬਿਰਾਕੀ ਸੁਨੀ
 ਜਬ ਡੀ ਬਿਨ ਚੈ ਨ ਭਈ ਨੁਸੁ ਹਵਤਾ ਕੀ ॥ ਲਾਲਗ
 ਲਾਲ ਸੀਥ ਲਹੁ ਤੀਤ ਕਾ ਲਭਈ ਮੁਖ ਕੀ ਛਾਬਿ
 ਫੀਕੀ ॥ ਧਭ ਚਾਇ ਨੀਛਤਿ ਮਭਿ ਪੈਲ ਸੈਯੋ ਮੁੰਦ
 ਗੀ ਅੰਗੁ ਗੀਕੀ ॥ ਰੇਖ ਨ ਕੋ ਘੋਕੇ ਤਿਯ ਕੀ ਪ੍ਰਗਟੀ ਅਖ
 ਯਾਂ ਜੁਗ ਜਨੁ ਕਹਿ ਯਕੀ ॥ ੪ ॥ ਦੋਹਰਾ ਮਨ ਤਰਫਤ

ਵੀਮਲਨਕੋਤਨਭੇਟਤਨੰਤਿਜਾਇ। ਜੀਭਜੋਗਤੋਂ
 ਨਹਿਕੀਰੈਤੁਹਿਬਿਰਾਬੁਲਾਇ ।। ਕਉਦੁ
 ਨਹੋਤਹਿਸਿਬੋਲੇਆਛੀਬਤੈਕੋਤਰਹਸੁਸੁਗਰਿਕੀਅ
 ਨੋਖੀਪ੍ਰੀਤਪਗੀਪੈ। ਯਹੋਰਾਜਲੀਜਿਯਕੋਰਾਜਪ੍ਰੋਕੋਰਾ
 ਜਕੀਜਿਯਬੁਢਾਇਦੀਜਿਮੋਹਿਯਹੋਜਿਯਜਾਗੀਪੈ। ਤੁਮ
 ਕੀਨਿਹਾਹਿਕਿਯਮਸਿਨੈਸੁਮਹਮਕੋਤਤੋਂਬਿਸਤਾਰਭਈ
 ਨੀਰਭੁਖਭਾਗੀਪੈ। ਤਹੋਕੋਜਿਯੋਮੇਸੇਜਕੋਸੁਹੋਯੋਅ
 ਨਿਲਗਨਨਿਗੋਰੀਨਥਤੋਰੇਸਾਥਲਾਗੀਪੈ ।। ਏਕਪ
 ਇਸੇਵਕੋਚੋਰੈਕੋਨੀਗਭੋਤੁਮਹੀਕੋਬਰੋਮਗੀਇਛਾ
 ਪੁਸ਼ੀਕੀਜਿਯੋ। ਯਹੋਰਾਜਲੇਹੁਥਉਠਏਮਕੋਟੁਕਦੇ
 ਹੁਮਸੋਬਛਵੇਨੇਹੁਜਤੋਲਾਲਜੀਜਿਯੋ। ਜੋਕਹੋ
 ਬਿਕੈਤੋਂਜਹੰਭਾਥਤਹੰਚਲੀਜੈਤੋਂਐਸੋਤਲਹੇਗਿਨ
 ਥਕਬਹੁਪ੍ਰਸੀਜਿਯੋ। ਯਹੀਠੋਗਹੋਹੰਸਿਬੋਲੇਆਛੀ
 ਬਤੈਕੋਤੋਂਜਨਸਸੁਗਰਿਕੋਨਨਮੁਢਹਿਲੀਜਿਯੋ
 ।। ਕਿਯੋਨਿਜੁਤਿਯਤੋਂਜਿਕੈਸੁਨਿਸੁੰਦਰੀਤਹਿ
 ਤਜੇਧਮਜਾਤਹਮੋਗਾਰਾਜਕੋਰਾਪਨੇਤੁਮਹੀਸੁਖਸੀ
 ਇਨਧੰਮਨਬੀਚਬਿਹੋਗ। ਮੈਪ੍ਰਗਾਇਯੋਜਬਤੋਤਬ
 ਤੋਤਜਿਕੀਤਿਯਾਨੰਤਿਅਨਨਿਹੋਗ। ਕਿਯਾਤੁਮਖਿ
 ਲਪੋਹੋਹਮੇਮਨਪੀਰਪੋਰਧੁਨਥਉਚੋਰੇ ।। ਕ੍ਰੋਰਿ
 ਉਪਇਕੋਰਲਲਨਤੁਮਕੇਲਕੇਗੇਬਿਨੁਮੈਨਦੋਰੀ।
 ਭਜਿਹੋਬਕਾਹਮਤੋਤੁਮਭੰਤਿਭਲੀਤੁਹਿਅਜੁ

ਬਰਗੀਜੋਨੀਮੇਲਤੁਮਾਜੁਹਮੈਅਬਹੀਤਬਮੈ
 ਬਿਖੁਖਇਮਰਗੀਪ੍ਰੀਤਮਕੇਰਸੇਪਸੇਬਿਨੁਪਵ
 ਕਮੈਨਪ੍ਰੇਵੇਸਕੋਰਗੀ
 ਗੀਤਖਰੈਕੁਣਪਹੀਹਮਗੇਸੁਮੈਕਯਤੋਤੀਗਤਿ
 ਹਗੇਚਲਿਕਿਸਤੁਕੇਧੰਮਨਜਹੀ। ਚਲਿਆਵੇ
 ਛੇਰੈਤੋਤਨੀ॥ ਜਬਖਹਖਤਰਿਖਹਿਸੁ
 ਨਿਪਈ॥ ਨਿਜੁਮਤਿਬੀਚਇਹੈਠਹਈ॥ ਚਲਿ
 ਧੰਮਮੀਤਕੇਜੋਹ॥ ਮਨਭਵਤਕੋਭੋਗਕਮੈਰੋ
 ॥ ਆਜੁਪਯਾਨਕੋਰਗੀਤਹੰਸਖੀਭੁਖਨਬ
 ਸਤਅਨੁਪਥਨਭੂ॥ ਮੀਤਕੇਧੰਮਬਦਿਯੋਮਿਲ
 ਬੋਨਿਸਿਤਨਹੀਅਬਹੀਮਿਲਿਅਭੂ॥ ਸਵਨ
 ਸੋਮਨਭਵਨਕੇਲੀਏਸਤਸਮੁੰਦਨਕੋਤਗਭੂ॥
 ਕੋਰਉਪਉਕੋਰਸਜਨੀਪਿਕੋਰੰਨੀਕੋਤਨਭੋਟਨ
 ਪਉ॥ ਜਬਤੋਮੈਭਵਮੋਰਵਲੀਯੋ
 ॥ ਅਨਤਿਯੋਸੋਭਗਨਕਿਯੋ॥ ਜੋਐਸੋਚਿਤਗਿਝਿਯੋ
 ਤਿਹੰਗੇਤੋਬਕਹਾਬਸਿਚਲਤਹਮਰੋ॥ ਤੋਨ
 ਪਯਾਨਧਮਤਵਕੋਗੀਨਰਕਪਰਨਤੋਅਤਿਚਿਤਰ
 ਗੀਤੁਮਹੀਧੰਮਹਮਰੋਐਯਹਾ॥ ਮਨਭਵਤਕੋਭੋਗ
 ਕਮੈਯਹੁ॥ ਬਤੈਕਰਤਨਿਸਪਰਿਗਈ॥ ਤਿਖਕੋ
 ਕਮਕਰਅਤਿਭਈ॥ ਅਧਿਕਅਨੁਪਮਭੋਸਥਨ
 ਯੋ॥ ਤਕੋਤਿਹੰਗਿਰਓਪਠਯੋ॥ ਤਬਮੋਹਨਨਿ

ਕਹਿਯੋ ਕਰਤ ਕਹਿਯੋ ਅਸੁਰ ਮਿਸੁਰੇ ਸਨਤੈ ਸੋ। ਭਾਖਯੋ
ਕੁਟੁਬ ਕੀ ਸਮੁਭੀ ਰਪੋਰ ਨ ਏਕਲੈ ਸੋ। ਜੰਗ ਜੰਗੇ
ਅਰਪੈ ਗਕਰੇ ਅਰਿਸੁੰਦਰ ਹੈ ਮਕਰ ਪੁੱਜ ਕੈ ਸੋ।

ਤਕੇ ਪੁਤੈ ਤੇਤ ਗ੍ਰਿਹ ਨ ਹੀ। ਚਿਤਾ ਯਹੈ ਪੁਜ ਮਨ
ਮਾਹੀ। ਤਬ ਤਿਹ ਮਾਤ ਅਧਿਕ ਅਕੁਲਾਈ। ਏਕਤਿ
ਯਾ ਤਿਹ ਨਿਕਟ ਬੁਲਾਈ। ੨ ਕੰਨਿਆ ਏਕ ਰਵਕੀਯ
ਹੀ। ਸੋਨਿ ਪਕੇ ਬਰਬੇ ਕਹੰਕ ਹੀ। ਰਾਇ ਪੁਰ ਕੇ ਭੀਤਰ
ਅਨੀ। ਰੋਪੇ ਸਰਕੇ ਮਨ ਨਹਿ ਮਾਨੀ। ੨ ਜਨਕ ਧਿਰੇ
ਬਿਅਹਨ ਕੀ ਯੋ। ਤਹਿ ਬਿਸਾਹਿ ਚਿੱਤ ਤੇ ਰੀਯੋ। ਤ
ਵਨ ਨਹਿ ਹਠਨ ਹਠਿਗ ਹੀ। ਤਕੇ ਵ੍ਰਹਿ ਬਰਿਸ ਬਹੁਰ
ਹੀ। ੪। ੧੨੨। ੧੨੨। ਰਵਰੁਪੇ ਸਰਕੇ ਅਰਿਥੋਨਿ ਪਸੇ ਕੁਪ
ਕੈ ਤਿਹ ਉਪਰ ਆਯੋ। ਭੇਦ ਸੁਨਿਯੋ ਇਨ੍ਹੇ ਲਭਕੇ
ਹੰਸੈ ਨਜਿ ਤੇ ਜੁਹੁ ਤੇ ਸੁਬੁਲਾਯੋ। ਦੰਦ ਭਭੇ ਬਾਜਾਏ
ਹਿਸਾਇ ਚਕ੍ਰਿਯੋ ਰਲ ਜੇ ਰਿਤੁ ਰੰਗਨ ਚਯੋ। ਬ੍ਰਹਮਕ
ਮਾਹ ਕੈ ਪਰਾਜਾ ਮਨੋ ਜਲਗਾ ਸਿਕੈ ਭੇਦ ਨ ਆਯੋ

੨੨੨। ਉਮਰੇ ਅਮਿਤ ਸੁਖ ਮੰਦੁੰਦਿ ਸਿਆਛ
ਤਤ ਬਨਤਾ ਨਿਪਨੁ ਕਹਿ ਸਿ। ਪੁਕਿ ਪੁਕਿ ਪਰੇਖੀ
ਗਨ ਭਾਗੇ। ਕਟਿ ਕਟਿ ਗਏ ਕ੍ਰਿਪਨ ਨ ਮਰੇ। ਨਚ
ਤਤੁ ਤਪੇਤ ਗਨ ਮਾਹੀ। ਜੰਬੁਕ ਗੀ ਪਮਾ ਸੁਲੈ ਜਾਹੀ।
ਕਟਿ ਕਟਿ ਮਹੇ ਬਿਕਟ ਭਟਕ ਰਿਕੈ। ਸੁਰ ਪੁਰ ਬਸੇ ਬ
ਰੰਗ ਨਿਨ ਬਰਿਕੈ ੨੨੨। ਬੱਜ ਬਨ ਬਰਛ ਨ ਭ

ਏਲਾਤਸੁਗਸਮੁਹਾਇ॥ ਫੁਟਪਟਕਟਿਛਿਤਪਰਸਿਰੇ
 ਬਸੇਰੇਵੇਪੁਗਾਇ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥
 ਗਨਭੀਤਰੇਨਥਿਯੋਜੁਤਹੰਠਹਾਵੈ॥ ਬਾਜੀਪਦੰ
 ਤਰਬੀਰਬਬੁਟਜੁਏਅਨੇਕਤੇਕੋਨਗਨਾਵੈ॥ ਭੀਰਿ
 ਕ੍ਰਿਪਨਨੈਥਿਨਸੁਦੁਨਚਕ੍ਰਨਕੋਚਿਤਭੀਤਰਲਿਖਾ
 ਵੈ॥ ਕ੍ਰਿਪਕਰੇਕਟਿਬੋਤਮੇਭਟਸੋਭਵਭੀਤਰਭੁਲਿਨ
 ਆਵੈ॥ ਚਲਗਦਪ੍ਰਧਪੱਟਿਸਦੁਹੁਟਹਥਇ
 ਸੁਲਨਕੋਗਹਿਕੈ॥ ਬਰਛੀਜਮਪਰਛੁਗੀਤਰਵਰਿ
 ਨਿਕਰੇਜਾਗਚਲੇਖਹਿਕੈ॥ ਜਗਕੋਜਿਖਬੋਦਿਨਚ
 ਮਿਕੋਹੈਕਹਿਬਾਜੀਨਚ॥ ਇਪਰੇਕਹਿਕੈ॥ ਨਟੇਰਭਟੋ
 ਸਭੇਮਨਮੈਤਨਮੈਬ੍ਰਿਣਬੈਰਿਨਕੇਸਹਿਕੈ ॥ ਬੀ
 ਰਦੁਹੁਦਿਸਕੇਕਬੀਸਖਾਮੁਖਿਉਪਸਫਲਨਕੋਧ
 ਗਿਊਟੋ॥ ਬਾਨਕਮਾਨਧੇਮਠਸਾਨਅੰਪੁਮਾਨਜੁਆ
 ਨਨਕੇਗਨਛੁਟੋ॥ ਜਮੇਕਹੁੰਤਾਜਸਿਰੇਕਹੁੰਜੁਏ
 ਅਨੇਕਰਬੀਰਬੁਟੋ॥ ਪੰਨਸਮਾਨਬਹੇਬਲਵਨ
 ਨਭੈਰਲਬਾਰਲਸੇਚਲਿਛੁਟੋ॥ ਬਾਂਧਿਬਛ
 ਜੇਨਕੋਉਮੇਭਟਚੱਕ੍ਰਨਕੋਚਿਤਭੀਤਰਲਿਖਾ
 ਗਨਮੈਬਰਬੀਰਨਕੇਉਮਚੀਪਟੀਗਮਨੰਬਰਮੰਤਿ
 ਉ॥ ਮੰਤਨਤੋਪਗਤੋਕਟਿਤੋਕਟਿਕੋਟਿਮਿਰਿਕਹਿਸਾਇ
 ਲਸੇਇਉ॥ ਜੇਮਿਬੋਰਲੋਤਮਿਮਹਾਖਲਜੀਤਿ
 ਲਏਅਰਿਭੀਰਨਕੀਜਿਉ ॥ ੧੦੦ ॥ ੧੦੦ ॥ ੧੦੦ ॥ ੧੦੦ ॥ ੧੦੦ ॥

ਪਿਜੀਤਤਰਨਭਯੋ॥ ਬਹੁਪੰਮਕਮਾਗਲਯੋ॥
ਤਉਨੈਨਾਭਿਰਸੁਨਿਪਯੋ॥ ਰਨਕੋਜੀਤਿਰੁਪੇਸੁਰ
ਅਯੋ॥ ॥ ਅਭੇਅਰੁਨਬਸਤਤਨਧਾਗੇਦੁ
ਹਥਨਹਿਏਰਉਛਗੇ॥ ਹੁਤੇਰਗਬੁਸੇਸਕਲਕੁਟਯੋ॥
॥ ਆਪੁਸਤੀਕੋਭੇਖਬਨਯੋ॥ ਜਿਹਮਾਗਰਾਜ
ਤੈਅਯੋ॥ ਤਹੀਅਸਿਤਿਅਚਿਤਹਿਬਨਯੋ॥ ਤ
ਬਲੋਆਇਰਵਹੀਗਯੋ॥ ਹੇਰਤਤਵਨਸਤੀਕ
ਭਯੋ॥ ॥ ਗਇਬਿਹਸਿਤਿਹੰਗਨਿਹਰਿਯੋ॥ ਨਿ
ਕਰਬੋਲਿਭਿਤਬਚਨਉਚਾਰਿਯੋ॥ ਯਕਸੇਧਲੇ
ਹੁਤੁਮਜਈ॥ ਕੋਸਤੀਰੈਬੇਕਹਾਂਅਈ

॥ ਸੁਨਤਰਵਕੇਦੁਤਬਚਤਹਾਂਪਹੁਚਿਯੋ॥
ਇ॥ ਸਕਲਸਤੀਕੋਭੇਦਲੈਨਿਪਪ੍ਰਤਿਕਹਿਯੋ॥
ਸੁਨਇ॥ ॥ ਯੋਸੁਨਿਬਚਨਗੀਇਨਿਪਗਹਿਯੋ॥
॥ ਪੰਨਿਪੰਨਿਮੁਖਤੋਤਿਹੰਕਹਿਯੋ॥ ਹਮਯਾਤੋਕ
ਭੁਪ੍ਰੀਤਿਨਜਗੀ॥ ਮੇਰੇਤਰੇਨਜਿਯਲਗੀ
ਪ੍ਰਿਯਮੋਕੋਮੈਭੇਰਨਗੀਨੋ॥ ਅਖੋਲੈਬਿਹਾਰ
ਨਯਾਸੋਕੀਨੋ॥ ਜਿਨ੍ਹਨਾਹੇਨਸੋਪ੍ਰੀਤਿਲਗਈ॥ ਸੋ
ਇਹਸਮੈਕਮਨਹਿਅਈ॥ ॥ ਤਤੋਮੈਇਹਅ
ਬੈਬਿਹਾਰੁ॥ ਜਿਯਤਲਾਗਯਾਸੋਨੇਹਨਿਬਾਰੁ॥
ਬਰਤਅਗਿਨਤੋਤਹਿਉਬਗੀ॥ ਮੇਸੋਜਗੀਨਤ
ਸੋਜਗੀ॥ ॥ ਚਿਤਅਗਨਿਜੋਸਤੀਜਗਈ॥ ਬਿ

ਸੀ ਗਨ ਤੋਂ ਜੀ ਯਤ ਗਹਿ ਲੈਂਦਾ ਯਕੋ ਘਾਇਨ ਲਗਾ
 ਵੈਤ, ਹੇਕਿ ਹਿਨ ਕਹੰਤੁ ਰੈ ਪਵ ਯੋ ਪਾਢੇ ਚਾਇੰ
 ਤਵ ਨਕੇ ਆ ਯੋ ਜਬ ਪਰੇ ਸਗ ਯੇ ਚਲਿ ਸੇਈ
 ਕਰਤ ਹੰਨ ਪਹੰਚਿ ਯੋ ਕੇਈ ਰਜ ਪ੍ਰਭ ਇਕ ਰਜ
 ਦੁਲਾਹੀ ਰਜ ਕੰ ਪ੍ਰਾਨ ਤੋਂ ਪਾਸੀ ਧੋਲਾ ਉਚਰ
 ਨਕੇ ਰਜੋ ਮੇਨ ਚੰਦ੍ਰ ਮੋਕ ਲਾਇ ਰਜੋ ॥ ੭੫ ॥ ਤਪਤ
 ਨਦੀ ਤੀਰ ਤਿਹੰ ਬਹੀ ਸੁਗਜ ਸੁਤਤ ਯਿਗ ਕੈ ਧਾਪ
 ਤਹੰ ਚੁਗਤਿ ਅਤਿ ਸੋਧੀ ਹੇਗਿ ਨਿਹਾਰ ਨਕੇ ਮਨੁ ਮੋਹੈ
 ॥ ਸੁੰਦਰਤ ਹਿਣ੍ਹ ਰੋਖੋ ਜਹੀ ਕਾ ਛਿਯੋ ਅਨਿਗਇ ਮ
 ਗਤ ਹੀ ਤੁਰੈ ਪਵਇ ਸੁਮਿਤ ਤਿਹੰ ਕੀਨੀ ਸਿਗਨ ਤੋਂ
 ਗੀ ਗਹਿ ਲੀਨੇ ॥ ੭੬ ॥ ਯਕੋ ਤਕ ਨਿਪੁ ਸੁਤ ਨਿਹੰ
 ਯਕੋ ਆਪਨੇ ਹਿੰਦੈ ਚਿਰ ਗੋ ਯੋ ਮੇ ਅਬ ਹੀ ਇਹਿ
 ਪਕੋ ਬੰਗੀ ਨਤ ਗਮ ਰਿਕਟ ਹੀ ਮੋਗੇ ॥ ੭੭ ॥ ਐਸੀ ਪ੍ਰੀਤਿ
 ਇਸੇ ਜੀ ਕਾ ਹੁ ਪਾਸ ਜਾ ਚਿਤੋ ਗੀ ਨੈਨ ਮੈਨ ਵੈਤ
 ਹਿਥੁ ਲਯੋ ਮੈਨ ਭੋਗਤਿ ॥ ੭੮ ॥ ਐਸੀ
 ਛਬਤ ਦੁਹੰਨ ਕੀ ਜੋ ਗੀ ਜਗੁ ਨ ਬਿਖਤਾਨ
 ਕਿਸੇ ਗੀ ਦੁਹੰਨ ਬਤਿਹੰ ਕਰਨਾ ਜਨੁ ਪੋਯੋ ਨਿਪ
 ਨੀਪ ਨੇਵੈ ॥ ੭੯ ॥ ਬਰਬਰਤਿਹੰ ਗੇਲਗਾ ਵੈ ਜਨੁ
 ਦੁਪਕੇ ਦੁਪ ਮਿਟਵੈ ਭੋਗਤਤ ਯਿਗ ਲੈਕ ਪੋਯਾ ਜਨੁ
 ਵੈ ਮੈਨ ਤਕ ਸਨ ਬੰਧੇ ॥ ੮੦ ॥ ਭੀਤਿ ਭੀਤਿ ਸੁੰਦਰ
 ਕੀਨੀ ਭੀਤਿ ਭੀਤਿ ਅਸਨ ਤਿਯ ਦੀਨੀ ਗਹਿ ਗਹਿ

ਸੰਗੇਲਗਾਈ॥ ਮੰਨਹੁ ਕਰਨੇ ਨਿਧਿਪਾਈ

ਮੰਤ੍ਰ ਅਠਿਗਨ ਆਸਨ ਚੰਬਨ ਕੀਨੇ ਅਨੇ

ਕਤੇ ਕੋਨ ਗਨੈ॥ ਮੁਸਕਤ ਲਜਤ ਕਛੁ ਲਖਤੁ ਸੁ

ਬੇਲਾ ਸਲ ਸੈਧਾ ਮਾਥਤ ਨੈ॥ ਏਮ ਕੋ ਜਗੇ ਬਾਜ

ਗਏ ਨਕੀਰ ਮਕੋ ਮਨ ਦਾ ਮਨ ਬੀਰ ਧਨੈ॥ ਲਖਿ ਨੈ

ਕਪੂਭਾ ਸਜਨੀ ਸਭ ਹੀ ਇਉਂ ਭੀ ਤਿਹ ਹੀ ਅਤਿ ਗੰਢਿ ਮ

ਨੈ ਕੰਚਨ ਤੇਤ ਨਹੈ ਗਮਨੀ ਖਿਡਿ ਗੰਚ ਲਚੰਚ

ਲਹੈ ਅਨਿਯਗੋ ਬੰਜਨ ਸੇ ਮਨ ਸੰਜਨ ਗਾਤ ਕੀ

ਨਸੇ ਅਤਿ ਹੀ ਕਜ ਗੋਗੀ ਝੁਤ ਦੇਵ ਅਦੇਵ ਲਖੇ

ਭਬਿ ਮੈਨ ਮਨ ਦੁਊ ਸਾਚਨ ਛੋਗੋ ਜੋ ਬਨ ਜੋ ਬਾਗੈ

ਅਤਿ ਹੀ ਸੁਭ ਬਲ ਬਨੇ ਹਿਗਲਾਲ ਤਿਹੇ

ਪ੍ਰੀਤਿ ਦੁਹਨ ਕੀ ਅਤਿ ਬਠੀ ਤੀਖਾ ਪ੍ਰਿਯ ਕੇ

ਮੰਗਿ ਪਟਕੁ ਟਿਓ ਨਿਰਪਟ ਭਏ ਗਹਿਓ ਕਪਟ ਕਛੁ

ਨਾਂਹੀ ਭੀ ਤਿਭੀ ਤਿਅਾ ਸਨ ਕਰੈ ਤੁਹਨ ਤਗਨਿ ਲ

ਪਟਾਇਓ ਮੇਦੁਹਨੇ ਕੀ ਅਤਿ ਬਠਿਓ ਗਨਨ ਗਨੀ

ਨਜਾਇ ਚਿਮਦਿ ਚਿਮਦਿ ਨਿਪਕੇਲ

ਕਮਵੈ॥ ਲਾਪਟਿ ਲਪਟਿ ਤਗਨੀ ਸੁਖੁ ਪਵੈ॥ ਬਹਸਿ

ਬਿਭਸਿ ਅਠਿਗਨ ਕਰਹੀ॥ ਭੀ ਤਿਭੀ ਤਿਸੈ ਬਚਨ

ਚੁਚਰਹੀ ਭੀ ਤਿਭੀ ਤਿਅਾ ਸਨ ਕਰੈ ਭੀ ਤਿ

ਭੀ ਤਿਸੁ ਪਪਾਇ॥ ਲਾਪਟਿ ਲਪਟਿ ਸੁੰਦਰ ਗਮੈ ਚਿਮ

ਦਿ ਚਿਮਦਿ ਤਿਯਾ ਜਾਇ ਭੀ ਤਿਭੀ ਤਿ

Digitized by Panjab Digital Library | www.panjabdigilib.org

ਪਰੇਸੇਸੁਰਗੋਬਨੰਜੋਤਿ ਜਗੇਜਗਬੀਲੋਆਖੰਜਨ
 ਸੇਮਨੰਜਨਗਜਤਭਾਗੀਪਤਾਪਭਗੇਗਬੀ
 ਲੋਆਬਨਨਸੇਮਗਬਨਸੇਤਰਵਨਸੇਰਮਕੈਰ
 ਟਕੀਲੋ। ਗੀਫਿਰੀਸਖਿਰੇਪੁਲਖੇਕਚਿਲਲਕੇ
 ਨੈਨਬਿਸਲਗਸੀਲੇ। ੨੩ ਭਾਤਿਭਲੀਬਿਨੁਸੰ
 ਗਮਲੀਜਬਤੰਮਨਭਵਨਭੇਟਿਗਈਐ। ਤਾਰਿਨ
 ਤੇਨਸੁਪਤਕਭੁਸੁਮੰਨੋਬਿਨੁਦਮਨਮੋਲਲਈਐ
 ਭੰਭੰਕਮਨਕੋਤਨਿਭਲੇਤ੍ਰਿਗਸਾਇਕਕੇਜਨੁਪਾ
 ਇਘਈਐ। ਮਾਹਿਸੁਮਾਗਕੀਸਜਨੀਸੁਨਿਲਾਲਕੇ
 ਨਮੁਗੁਲਾਮਭਈਐ ਬਾਹਿਜਨੈਨਜਿਤੀਬਨ
 ਤਸੁਬਿਲੇਕਿਕੈਬਾਲਬਿਨਬਧੁਐ। ਥੀਗੀਰ
 ਬਤਨਥੈਠਿਸਕੈਬਿਸਤਰਭਈਬਹੁਪਾ ਬਗੈ
 ਥੀ। ਬਤਕਰੈਬਿਗਸੈਨਬਬਕੀਸੋਲੇਤਬਲਾਇ
 ਸਬੈਬਲਿਜੈਐ। ਬਾਲਮਹੇਤਬਿਯੋਮਕੀਬਮ
 ਸੁਬਰਮਨੇਕਬਜਗਬਿਕੈਐ ੨੪ ਏਕ
 ਸਖੀਕਭਿਯੋਗਿਸਈ। ਤਕੇਕਯੋਪਤਪ੍ਰਤਿ
 ਜਈ। ਬਚਨੰਤਨਿਪਅਪਿਕਰਿਸਯੋ। ਦੁਤਿਤਾ
 ਕਿਮੰਦਿਰਚਲਿਅਯੋ। ੨੫ ਗਜਸੁਤਾਐਸੇਸੁਨਿ
 ਪਯੋ। ਮੋਪਿਤਅਪਿਕਕੋਪਕਰਿਅਯੋ। ਤਬਤਿਨ
 ਹਿਦੈਕਯੋਕਕੋਗ। ਉਗਮੰਹਿਮਾਹਿਕਟਗੀਮੋ
 ੨੬ ਬਿਮਨਚੰਦਲਾਚਿਤਲਖੀਮੀਤਕਯੋਮੁ

ਸੁਨ

ਸਕਾਇ। ਤੈਂ ਚਿਤ ਕਿਯੋ ਚਿਖਾ ਕੁਲ ਭਈ ਮੁਹਿ ਕ
 ਹਿ ਭੇਦੁ ਸੁਨਾਇ ॥ ੩ ॥ ਰਾਜ ਸੁਤ ਕਹਿਤ
 ਹਿ ਸੁਨ ਯੋ। ਯਤੋਂ ਮੋਹਿ ਦੇ ਰਗ ਪਯੋ। ਰਾਜ ਸੋ
 ਨੁਕ ਹਿ ਦੀਨਾ। ਤਤੋਂ ਵਕੋ ਪਿਅਤਿ ਕੀਨੇ
 ਤਤੋਂ ਵਕੋ ਪਉ ਪਯੋ। ਦੁਹੰ ਅਨ ਕੇ ਮਰਨ ਹਿ
 ਤ ਅਯੋ। ਅਪਨੇ ਸੰਗ ਮੇਹਿ ਕਹਿ ਲੀਜੈ। ਬਹੁ ਹਿ
 ਪਾਇ ਰਜਨ ਕੇ ਕੀਜੈ ॥ ੪ ॥ ਬਚਨ ਸੁਨ ਰਾਜਾ
 ਹਿ ਸਿਪਹਿ ਯੋ। ਤਕੋ ਸੋ ਕਨਿ ਵਰਨ ਕਹਿ ਯੋ। ਹਮੇਕ
 ਭੁ ਸੋ ਕਨ ਹਿ ਕਹਿ ਯੋ। ਤੁ ਮਹੀ ਜਾਨ ਜਾਨ ਤੋਂ ਰਹਿ ਯੋ
 ॥ ੫ ॥ ਰਾਜਾ ਪ੍ਰਿਯਾ ਅਬਲ ਤੇ ਜਗਤ ਮੇ ਪਿਅ ਬਧ
 ਨੈਨ ਨਿਹ ਗਿ। ਪਲ ਕਏ ਕਜੀ ਯਤ ਰੈ ਮਹਿ ਨਿਜ ਮਧ
 ਗਮਿ ॥ ੬ ॥ ਰਾਜਾ ਕੰਠਿ ਸਿਰੀ ਮਨਿ ਕੰਕਨ ਕੁੰਡਲ
 ਭੁਖਨ ਛੇਹਿ ਬਿਭੂਤਿ ਪੋਰੇ ਗੀ। ਰਹਿ ਬਿਸਰਿ ਜਾਗਨ
 ਸੁੰਦਰ ਪਾਵ ਕਬੀ ਚਪ੍ਰਵੇ ਸਕੋਰੇ ਗੀ। ਰੁਇ ਮੋਹਿ ਕਿਹੋ
 ਹਿ ਮਾਂਝੇ ਦੇਹ ਨਤ ਉਹਿ ਤੋ ਹਿ ਬੋਰੇ ਗੀ। ਰਾਜ ਸਮਾਜ
 ਜਾ ਕਿੰ ਸੁਸਖਿ ਪੀਯਾ ਮਹਿ ਯੋ ਲਖਿ ਹੋਹੁ ਮੋਰੇ ਗੀ ॥ ੭ ॥
 ॥ ਬਿਹਸਿ ਕੁ ਅਮੋਹ ਬਚਨ ਉਚੇ ਗੇ। ਸੋ ਕ ਕੋਰੇ ਹਿ
 ਬੁਲ ਹਮੇ ਗੇ। ਅਬ ਏਕ ਉਪਾਯ ਹਿ ਕਹਿ ਯੋ। ਤਤੋਂ
 ਤੁ ਮਹੇ ਸੋ ਕਨਿ ਵਰਿ ॥ ੮ ॥ ਹਮੇਕ ਭੁ ਸੋ ਕਨ ਹਿ ਕੀਜੈ
 ॥ ਤੀਕ ਮਨ ਅਨਿ ਮੁਹਿ ਦੀਜੈ। ਮੁਹਕ ਮਦੈ ਰਵੇ ਜੈ
 ਦਿਖਾਵੁ ਯਾ ਅਗਨ ਮਹ ਸੇਜ ਬਿਛਾਵੁ ॥ ੯ ॥ ਵਯੋ

ਮਾਥਲਾ ਤਿਨਕਿਯੋ ਤੀਰਕਮਾਨ ਅਨਿਤਿਹਰਿ
 ਯੋਭਲੀਭੀ ਤੇਸੀ ਸੇਜ ਬਿਛਾਈ ਤਪਗਮੀਤਲ
 ਯੋਭੈਠਈ ੧੦੦ ਤਬ ਅਥਲ ਚਿਤਕਰੀ
 ਜਿਖ ਤੋਭਈ ਨਿਰਾਸਾ ਜਿਖੇਤ ਪਿਖ ਕੇਸਹਿਤ ਹੀਮ
 ਤਪਤਿਕੇਪਾਸ ੧੦੦ ਪਲਕ ਪਗਮੀਤਿ
 ਬੈਠੇ ਯੋਭੀ ਤਿਭੀ ਤਿਸੇ ਕੇਲਕਮਾਯੋ ਭੀਤਿ ਭੀਤਿ
 ਕੋਭੇਗਨ ਭਗੀ ਜਿਖ ਅਪਨੇ ਕੋਤ ਸਨਕਹੀ
 ਤਬਲੇ ਚਕਵਾ ਕਦੇ ਆਏ ਸਾਜਕੁ ਮਾਗਿਗਨਲ
 ਖਿਪਏ ਏਧੁਨੁ ਤਨਿ ਬਨਸੀ ਮਾਗਿਯੋ ਦੁਤਿ ਯਥਾ
 ਸਹਦੁਤਿ ਯਪੁਹਿਯੋ ੧੦੦ ਦੁਤੁ ਸਗਨ ਦੁਤੁ ਅਨਥ
 ਧਰੀਨੋ ਦੁਤੁ ਅਨਭੁ ਨਿਛਿਨਕਮਹਿਲੀਨੋ ਤਿਨ
 ਦੁਤੁ ਅਨਦੁਤੁ ਅਨਕੋਯੋ ਸੀਕੋਭੇ ਪੁਨਿਕੇਲ
 ਕਮਾਯੋ ੧੦੦ ਤਿਨਕੋਭੇ ਚਨਕਹਿ ਦੁਤੁ ਨਲੀ
 ਨੋਚਮਉਤਾਗਿ ਪਹਿਰਿ ਦੁਤੁ ਨਸਿਰਪੈਲੋ ਪੈਠਨਰੀ
 ਮੰਝਰਿ ੧੦੦ ਚਕਵਾ ਕਸਭੇ ਕੋਤਿ ਨਜਨੈ
 ਮਾਨੁਖ ਕੈ ਨੋਕਉ ਪਹਿਚਨੈ ਪੈਰਤ ਬਹੁ ਕੇਸਨਲ
 ਗਿਗਏ ਲਾਗਤ ਏਕ ਕਿਨੇ ਭਏ ੧੦੦ ਵੈਰੁ ਉਅ
 ਗੁਣਿਤ ਭਏ ਚਲਿਕਮਿਦੇਸ ਅਪੁਨੇ ਗਏ ਤਕੋਲੈ
 ਪਟਗੀ ਕੀਨੋ ਚਿਤਕੋ ਸੋਕਦੁ ਮਿਕਮਿਦੀਨੈ
੧੦੦ ਪਛਿਯਨਕੋ ਪੋਸਤ ਪਰੇ ਪਤੁਕੀ ਵਿਸਦਿ ਬਠ
 ਏਯਾ ਪਖੀਰੀ ਸਭਕੋਲ ਬੈਮਾਨੁ ਖਲਾਖਿਨ ਜਾਇ

ਦੇਸ ਅਨਿ ਅਪਨੇ ਬਸੇ ਤਿ ਯੋਕ ਸਰਨ ਬਨਾਇ ॥
ਭੰਤਿ ਭੰਤਿ ਤੇ ਸੰਗੈ ਨਿਸੁਰਿ ਨੇਮ ਰਖ ਛਾਇ ॥

ਸੁਗਸੈ ਨਗ ਜਹੁ ਤੇ ਸਮੁਕ ਰਕੇ ਮਹਿ ॥ ਤਕੇ
ਤੁਲਿ ਨਗੇ ਸਕਉ ਐਸਾ ਗਤ ਮੈ ਨਹਿ ॥ ਚਿਤ੍ਰ ਕ
ਘਰ ਨੀਹੁ ਤੀ ਬਡ ਭਗਿਨ ਤਿਹੁ ਠੰਗਾਰੁ ਪਸੀਲ ਲ
ਜਗਨ ਨਤ ਕੇ ਤੁਲਿ ਨ ਐਸਾ ॥ ੨੦ ॥ ਤਕੀਨਿ
ਪਾਗਿ ਯਾ ਮਹਿ ਹੁਈ ॥ ਸੋਈ ਕੋ ਜੁ ਵਹੁ ਜਿ ਸਕ
ਹਈ ॥ ਆਗਿ ਯਾ ਦੇਸ ਸਕ ਲਾਤਿਹੁ ਮਨੈ ॥ ਗਨੀ ਕੋ ਗਜ
ਪਹਿਚਨੈ ॥ ੨੧ ॥ ਅਮਿਤ ਰੂਪ ਤੇ ਨਿਗਿਖ ਮੁ
ਨ ਕੁ ਮਖਸਿ ਤਿਯੋ ਪੀਯਾ ॥ ਨਿਸੁਰਿ ਨਗਿਹੁ ਤਕੇ ਹੋ
ਐਸਾ ਨਹੇ ਸਤੀਯ ॥ ੨੨ ॥ ਤਵ ਨਹਿ ਪਾਤਿਇ
ਕਤਿ ਯਹਿ ਨਿਹਿ ਗਿਯੋ ॥ ਭਿਗ ਕੋ ਗਤਿਹੁ ਸਾਥਿ ਚੀਰੇ
ਯੋ ॥ ਗੈਨ ਭਈ ਜਬ ਹੀ ਲਾਖਿ ਪਯੋ ॥ ਯਾ ਪਠੈ ਦੁਤ ਗਿਹੁ
ਤਹਿ ਬੁਲਾਯੋ ॥ ਤਸੈ ਬੋਲਿ ਆਪਿ ਕਹਤਿ ਮ
ਨੀ ॥ ਪਗਤਿ ਯਕਹਿ ਅਪਨੀ ਪਹਿਚਨੀ ॥ ਭਕੈ ਚਤ
ਸਰਨ ਮੈ ਲਿਖਾਵੈ ॥ ਨਿਜੁ ਨਗੀ ਤੇ ਅਧਿਕ ਛਾਪਵੈ
ਯਹੈ ਬਤ ਚਿਤ ਮੈ ਮਥਿ ਰਖੀ ॥ ਕੇਲ ਸਮੈ ਤੇ ਸੋਧੀ
ਭਾਖੀ ॥ ਭਕੈ ਕਹਿਯੋ ਬਕਤ ਤੇ ਬਧੀ ॥ ਗੰਗੁ ਤੇ ਗਨੀ

ਲੈਕਰਿਓ॥ ਜਬ ਯੋਬ ਚਨ ਤਿਯੰਹਿ ਸੁਨਿ ਪਯੋ॥
 ਰਜਹੇਤ ਹਿਯੋਹੁ ਲਾਸ ਯੋ॥ ਅਬ ਹੋਰੈ ਤਿਯੋਹੁ ਤਿ
 ਹੋ॥ ਬੋਰੇ ਚੋਤ ਬਬੋਗਿ ਯੋ॥ ਏਕ ਬਤ ਮੈ ਤੁਮੈ
 ਬਖੋਨੀ॥ ਮੋਬ ਚਨ ਸਾ ਚੋਜੇ ਮੈ ਨੀ॥ ਜੋ ਜਿਯ ਤਲੇ ਨੇ
 ਹਨਿ ਬੋਰੈ॥ ਤੇਤੁ ਮਾਜੁ ਨਿਪਤਿ ਮੁਹਿ ਬਿਯੋ॥
 ਜਾ ਸੈ ਨੇਹ ਨੈ ਕੁਕੀ ਜੈ॥ ਤੋ ਕੀ ਪੀਠਿ ਜਿਯ ਤਨ ਹਿਰੀ ਜੈ
 ॥ ਤਕੀ ਬਹ ਬਿਹਸਿ ਕਹਿ ਗਹਿਯੋ॥ ਪ੍ਰਨ ਜਾ ਤਲੇ ਪ੍ਰੀਤਿ
 ਨੇ ਬਹਿਯੋ॥ ੧੧॥ ਯਹ ਰਾਨੀ ਜੋ ਪਾਮਤਿ ਹੋਗੇ॥ ਤੋ ਕੇਡ
 ਹੋਹਿ ਯੋਹ ਮਗੇ॥ ਤੁਮਹੂੰ ਅਤਿ ਤਕੇ ਬਸਿ ਪਿਯੋਗੇ॥
 ਤਮ ਤਤ ਤਨ ਕੇ ਮਯੋ॥ ੧੨॥ ਤੋ ਅਬ ਏਕ ਰਹਿਤ ਬਨ ਯੁ
 ਜਿਯੋ॥ ਜਾ ਤੇਤੁ ਮਸੇ ਨਿਪਕੇ ਪਾ
 ਭੀ॥ ਸਕਲ ਸਤੀ ਕੋ ਸਾਜ ਸਵਰਿਓ॥ ਅਹੁ ਨ ਬਸਤੁ ਅ
 ਗੈ ਕਰਿਓ॥ ੧੩॥ ਤੁਮਤ ਹੋਇਹ ਰਾਨੀ ਸੰਗ ਲੈਕੋ॥ ਐਯ
 ਹੁ ਅਪੁਰਿ ਡੋਲ ਚਕੈ ਕੋ॥ ਤੁਮਹੂੰ ਅਪੁਰਿ ਸੁਮੁਝੈ
 ਯਹ ਰਾਨੀ ਕੋ ਮਸਤੀ ਪਠੈ ਯਹ॥ ੧੪॥ ਕਹ ਬੇਤੁਤੀ ਸ
 ਕਲ ਤਿਨ ਭਾਖੀ॥ ਸੇ ਸਭ ਰਇ ਚਿਤ ਮੈ ਰਾਖੀ॥ ਨਿਸੁਪ
 ਤਿਯੋ ਯੋਰਿ ਨ ਪਿਚਕੁ ਆਯੋ॥ ਬਾਂ ਮਸਤੀ ਕੋ ਭੋ ਸਥ
 ਨ ਯੋ॥ ੧੫॥ ਦਿਨ ਭੇਚ ਲੀਸਤੀ ਹਠ ਕੈ ਕੋ॥ ਉਚਨੀ ਰਸ
 ਕਹਨ ਸੰਗ ਲੈਕੋ॥ ਤਿਯਾ ਸਹਿਤ ਰਾਜੁ ਆਯੋ॥ ਅਨਿ
 ਸਤੀ ਕੋ ਸੀਸ ਫੁਕਾਯੋ॥ ੧੬॥ ਨਿਪਤਿ ਹੋਕ ਹਿਯੋ ਸਤੀ ਨ
 ਹਿੰਦੁ ਜੋ ਮੋਤੋ ਅਮਿਤ ਰਬੁ ਕਿਯੋ ਨ ਲੀਜੈ॥ ਹੋਰਾਨੀ

ਤੁਮਹੂੰ ਸੁਮੁਣ ਵੈ॥ ਬਰਤ ਅਗਿਨ ਤੋਂ ਆਇ ਬਚਵੈ॥
 ॥ ਨਿਪਰਾਨੀ ਤੋਂ ਕੋ ਸੁਮੁਣ ਯੋ॥ ਬਿਹਸਿ ਸਤੀ ਯੋ ਬਚ
 ਨ ਸੁਨੇ ਯੋ॥ ਯਹ ਪਨੈ ਕਿਹੋ ਕਾਜ ਹਮੇ॥ ਸੁਨੇ ਰਵ ਪੁਰਿ
 ਕੋ ਤਿਹੇ ॥ ੧੦ ॥ ਸੁਨੁ ਰਾਨੀ ਤੋਂ ਸੋ ਕੋ ਬਤ ਸੁ
 ਨੇ ਮਹਾਰਾਜਾ॥ ਪਿਖ ਕਰਨ ਜਿ ਯਮੈ ਤੋਂ ਜੋ ਯਹ ਪਨੈ ਕਿ
 ਹੋ ਕਾਜ ॥ ੧੧ ॥ ਪਰ ਪਨ ਗੋਨੇ ਪਖਾਨੇ ਸੇ ਪਰ ਪਤਿ ਪਿਤ ਸਮ
 ਨਾ॥ ਪਿਖ ਕਰਨ ਜਿ ਯਮੈ ਤੋਂ ਸੁਰ ਪੁਰ ਕੋ ਪਖਾਨ
 ॥ ੧੨ ॥ ਪੁਨਿ ਰਜੈ ਇਹ ਤੋਂ ਤਿਉ ਚਰੀ॥ ਏਤੋਂ ਹਜਿ
 ਨਿਕੋ ਰੋ ਪਿਆਰੀ॥ ਪੁਨ ਪਤਨ ਅਪਨ ਜਿ ਨਿਕੀ ਜੀ॥ ਆ
 ਧੋਰਾ ਜਹ ਮੇਰੇ ਲੀਜੈ ॥ ੧੩ ॥ ਕੋਨ ਕਾਜ ਨਿਪਰਾ ਜਹ ਮੇਰੇ॥
 ਸੁਰੇ ਹੋਇ ਪਮਤਿ ਹੋਗੇ॥ ਮੈਂ ਜੁਗ ਚਰੀ ਲਗੇ ਨਹਿ ਥੀ
 ॥ ਪਿਖ ਕੇ ਮੇਰੇ ਬਹੁ ਮੈਂ ਜੀ ਹੋ ॥ ੧੪ ॥ ਤਬ ਰਾਨੀ ਨਿਪਰ
 ਹੁ ਮਿਠਈ॥ ਯਕੋ ਕੋ ਬਹੁ ਰਿਤੁ ਮਾਈ॥ ਜੋ ਯੋ ਰਿਯੋ
 ਯਤੋਂ ਆਹਿ ਨਿਵਰਿ ਯਹੁ॥ ਜੋ ਵਹ ਕਹੈ ਵਹੈ ਤੁਮ ਕਹਿ
 ਯਹੁ॥ ੧੫ ॥ ਤਬ ਰਾਨੀ ਤਪੈ ਚਲਿ ਗਈ॥ ਬਤ ਕਰਤ
 ਬਹੁ ਤੈ ਬਿਧਿ ਭਈ॥ ਕਹਿਯੋ ਸਤੀ ਸੋ ਉਬਚ ਮੈ ਕ
 ॥ ਏਨ ਤੋਂ ਹੋਇ ਨ ਸੋ ਹਰ ਗੁਹੁ॥ ੧੬ ॥ ਗਨਿ ਯਹਿ ਕਹਿਯੋ
 ਸਭੀ ਪਤਿ ਦੈ ਹੋ॥ ਮੇਰੇ ਅਗਿ ਰਾਸ ਨੀ ਹੋ॥ ਤਵੇ ਰਖ
 ਤਤੋਂ ਰੇ ਨਿਪਰਾਉ॥ ਤਵ ਘਟ ਦੈ ਸਿਰ ਨੀ ਰਭਾਉ॥
 ਰਾਨੀ ਕਹਿਯੋ ਪਤਿ ਰਿਤੁ ਹਿ ਦੈ ਹੋ॥ ਤੇਰੇ ਅਗ ਰਾਸ ਨੀ ਹੋ॥
 ॥ ਇਗ ਦੇਖਤ ਨਿਪਤੁ ਰਿਮ ਵਢੀ॥ ਗਗਰੀ ਬਾਸਿ ਮੀ

ਸਧਹਿਲਿਆਉਂ ਪਾਵਕਬੀਰਸਤੀਜਿਨਿਜ
 ਗਾਕਛੁਕਥਕੜੇਤੋਂਹਮੈਉਚੋਗਾਜਤੁਕਹੈਤੋਰੋਕੋ
 ਬਹਿਤੋਂਗਾਕਹੁਤੋਂਗਾਨੀਤੁਹਿਕਹਿਤੋਂ ੨੨੨੨
 ਪਕਹਿਬਹਿਤੋਂਲਿਖੋਗਾਡੇਹੀਬੀਚਡਹਿਕਹਿਦੇਯੋਗਾ
 ਤੁਮਡਿਖਾਜੇਨਿਪਾਵਕਮੈਜੋਗਾਸੋਹੁਕੋਤਰਤਲੈ
 ਕੋਹ ਸਭਹਿਨਕੈਦੇਖਤਤਿਸੈਲਖੋਥੇ
 ਵਨਚੜ੍ਹਾਇਹਿਚਰਿਤਕੋਬਹਿਗਨੀਕਿਯੋਬ
 ਨਇ

ਬਿਸਨਸਿਧਗਜਾਬੋ

ਬੀਰਸਮੈਬਡਤਗਾਉਚਨੀਚਤਕੇਪ੍ਰਜਾਹੀਚ
 ਨਸੋਲਗ ਬਿਸਨਕੁਅਹਿਤਕੋਪਟਗਨੀ
 ਜਾਨੁਕਛਹਿਸਿਧਮਥਿਅਨੀਨੈਨਦਿਪੈਨੀਕੋਕਜੋ
 ਗੋਲਖੋਹੋਤਲਲਨਮਤਵੇ ਰੂਪ
 ਵੇਪੈਤੋਕੋਅਮਿਤਸੋਭਾਮਿਲਤਅਪਗਾਹੇਮਿਗਇ
 ਕੋਚਿਤਬਯੋਸਕਤਨਬਹੁਹੋਭਿਬਾ
 ਤੇਸੋਨੇਹਗਵੇਕਭਗੀਨਿਪੁਕੋਅਤਿਚਰਤ
 ਪ੍ਰਯਾਗੀਤੁਹੁਅਨਪਗਮਪ੍ਰੀਤਿਅਈਐਸੀਸੀਤ
 ਸੋਧੁਨਥਨਵੈਸੀ ਏਕਹੋਰਿਤਿਤਗਵਲੁਤੋਨ
 ਨਿਜੁਤ੍ਰਯਸੰਗਨੇਹਪਦਿਮਨੀਜਾਇਹਕਿਸਨ

ਕੁੰ ਅਹੁਸੁਨਿਪਈ॥ ਗਾਜਾਪੈਚਿਤਤੋਖੁਨਸਈ॥
 ਕ੍ਰਿਸਨਕੁੰ ਅਹਿਚਿਤ ਅਪਿਕਰਿਸਈ॥ ਮਨਮੈਘਾ
 ਤਖੈਠਹਰਈ॥ ਦੁਖਕਰਿਕਰਿਮੈ ਅਜੁਸੁਕਰਿਮੈ
 ਨਿਪੰਹਿਸੰਘਾਰਿਅਪੁਪੁਨਿਮਹਿੰ ३
 ਬਰਨੀਚਿਤਤੋਜਗੀਮਨਮੈ ਅਪਿਕਰਿਸਈ॥ ਜਿ
 ਘੋਸੀਸੋਸਰਕੇਲਗੇਤੁਟਿਤਰਕਦੈਜਾਇ ਪਠੈ
 ਦੁਤਰਜੈਤੁਰਤੁਲੀਨੀਤੁਰਨਿਬੁਲਾਇ॥ ਗਰਬਪ੍ਰ
 ਹਰਿਭੁਖਕੇਤੁਕੋਸੇਇਹੋਸੁਖਪਾਏ
 ਜਬਅੰਸੋਗਨੀਸੁਨਿਪਈ॥ ਜਮਧਰਲਏਹਥਮੈਅ
 ਈ॥ ਬਿਸੁਨਸਿੰਘਪਤਿਪ੍ਰਥਮਸੰਘਾਰਿਯੋ॥ ਤਪਾ
 ਛੋਤਿਪਤਿਯੋਕੋਮਹਿੰ॥ ਮਹਿਮਸਤਿਯੋ
 ਤਵਨਕੋਗੰਧਿਲਯੋਤਿਹੰਕਲਾਸਰਨਏਕਉਮਰ
 ਵਕੇਭੇਜਿਰਯੋਤਤਕਲ ਮਾਸਜਾਨਿਤਕੋ
 ਰਤੁਰਾਧਿਗਏਸਭੋਸੇਇ॥ ਭਲੇਭਲੇਸਭੋਕੋਰੋ
 ਭੇਰਨਪਦੈਕੋਇ ਹਥਪੰਦਨਿਪਕੋਸਕਲਸੰ
 ਗਮਤਹਰਿਤੋਗਿ॥ ਸੀਕੁਨਪਰਤੋਅਨਿਕੈਰੋਯੋਪਰਨ
 ਕਹੰਛੋਰਿ ਮਰਗਕੋਮਰਸੋਛਕਿਯੋਉਗਾਮ
 ਧਰਕੀਖਇ॥ ਸੀਕੁਨਤੋਖਿਸਕਤਨਿਪਤਿਪਹਿੰਯੋਪ
 ਰਨਿਪਰਾਇ ਸੋਨਤਸੋਤੀਜਤਭਈਸਕਲਯ
 ਰਨਸਰਬੰਗਾਅਨਿਤਰੋਗਜਪਹਿੰਯੋਲਗੋਕਟਰੀਅ
 ਗ ਜਬਨਿਪਮਹਿੰਯੋਤੋਖਹਿੰਯੋਪ

ਯੋਭੀਤਿਤਾ ਤੇਤ੍ਰੈ ਦੁਖਿਤਸੁਨਯੋਕਿਨਕਲਾ
 ਤਿਕਰੀਹਮਹੀ। ਰਾਜਜੁਰੁਭਮਹੇਕਦਰੀ ਜਬ
 ਰਨੀਤ੍ਰੈਰੀਨਉਘਯੋਯੋਥੈਸਭਲੇਗਨਸੁਨਿਪਯੋ
 । ਤੇਕਸਭਪੁਛਨਮਿਲਿਅਏਕਿਨੈਦਸਟਰਵਜੁ
 ਘਏ ਤਬਰਨੀਅਤਿਦੁਖਿਤਬਖਾਨਿਯੋ। ਤ
 ਕੇਤੇਰਨਕਭੁਪਛਾਨਿਯੋ। ਪ੍ਰਥਮਰਵਜੁਮਸੁਮਗ
 ਯੋਆਪੁਭਖਿਕਭੁਭਿਤਨਪਠਯੋ। ਪੁਨਿਰ
 ਜਾਜੁਅਮਲਮਗਯੋ। ਆਪਿਯੋਕਭੁਮੈਖਿਯੋ।
 ਲੀਏਕੈਫਕੇਅਤਿਮਤਭਏ। ਸੁਪਿਮੈਉਤੇਬਿਸੁਪਿ
 ਤ੍ਰੈਗਏ ਮਦਸੰਨਿਪਤਿਭਏਮਤਵਗੋਕੇਲਕਾ
 ਜਗਿਉਰਪਧਗੋ। ਬਸਿਉਤ੍ਰੈਅਧਿਕਕਾਮਕੇਗਯੋ। ਮੇ
 ਰਾਬਹਥਗਹਿਲਯੋ ਪਵਖਿਸਤਪੋਰਿਨਤੋਤ
 ਯੋ। ਅਧਿਕਮਤਮੈਥੋਗਿਗਯੋ। ਉਰਤੇਉਗਰਿਕਟਾ
 ਗੀਲਗੀ। ਤਤੇਰੇਹਰਵਜੁਤਿਯਾਗੀ ਸੀ
 ਕ੍ਰਿਨਤੋਰਜਗਿਰਿਯੋਪਰਿਯੋਧਗਨਿਪਰਅਨਿ। ਦੁਰੀ
 ਕਟਾਗੀਪੇਟਮੈਤਤੇਤਜਿਯੋਪਰਨ ਸ
 ਰਨਸੁਨਤਯੋਕਥਉਚਗੀ। ਜਮਧਰਵਹੈਵਹੁਰਿਉ
 ਰਮਾਗੀ। ਨਿਪਤਿਯਾਮਰਿਪੁਨਨਿਜੁਰੀਨੀ। ਚਰਿਤਚੰਚ
 ਲਾਐਸੋਕੀਨ

ਏਕਮਹਾਬਨਬੀਚਬਸੈਮੁਨਿਸਿ
 ਗਧੇਨ੍ਰਿਪਸਿੰਗਕਹਯੋਕੋਨਹੁੰਖਿਲਾਬਿਭਵਦ
 ਜੁਮਿਗਯਾਹੁਕੀਕੋਖਿਹੁੰਤੋਉਪਜਾਯੋਹੋਤਭਯੋਤ
 ਪਸੰਤਬਤੰਜਬਤੋਉਪਿਲੈਸੁਪਿਕੋਠਰਯੋਰੈ
 ਨਿਰਿਨੰਗਧੁਨਾਬਭਜੈਕਬਹੁੰਪੁਰਭੀਤਰਭੁਲਿਨ
 ਅਯੋ ਬੀਚਕਰੈਤਪਸਿੰਘਾਬਨਕੇਮੁਨਿਗਮ
 ਕੋਨਮੁਜਪੈਸਖੁਪਵੈ।ਨਾਨਕਰੈਨਿਤਾਧਿਅਨਧੈਮੁ
 ਖਬੇਰਗੈਹਰੀਕੀਲਿਵਲਵੈ।ਗੀਤਿਚਲੈਖਟ
 ਸਾਸਤਨਕੀਤਨਕਸਟਸਹੈਮਨਕੋਨਡੁਲਵੈ।ਭੁ
 ਖਾਪਿਅਸਲਗੈਜਬਹੀਤਬਕਾਨਨਤੋਚੁਨਿਕੋਠ
 ਲਖਵੈ ਕਾਭਿਬਿਤੀਤਭਯੋਇਹੀਤਪਰਿ
 ਯੋਤਰਭਿਭਤਹਸੁਨਿਪਯੋਯੋਬੀਜਗਹਿਯੋਨਹਿਏ
 ਕਤਹੰਸਭੁਲੋਕਕਨੇਕਨੋਕੋਤਰਸਯੋਯੋਜੇਤੇਪੜ੍ਹਖੁ
 ਪ੍ਰਹੁਤੇਤਿਨਕੋਤਬਹੀਨ੍ਰਿਪਬੋਲਿਪਠਯੋਕੋਨਕਕਾ
 ਜਕਿਯੋਕੋਹੈਮੈਜਿਹਤੋਉਤਲੋਕਨਜੀਵਨਪਯੋ
 ਰਾਜਕਹੀਜਬਯੋਤਿਨਕੋਤਬਾਬਿਪ੍ਰਸਭੈਇ
 ਭੁੰਤਿਉਚਗੈਸਾਜਚਲੇਰਾਜਨੀਤਨਕੀਤੁਮਕੋਉਨਦੇ
 ਖਿਅਪਪਤਿਹੋਗਾਸਿਮ੍ਰਿਤਮੈਖਟਸਾਸਤਨਮੈਸਭਹੁੰ
 ਮਿਲਿਕੋਰੀਬਿਚਰਾਬਿਚਰੇ।ਸਿੰਗਾਰਿਖੀਸਨਅਏ
 ਤਵਲੈਯਹੀਚੁਭੈਚਿਤਬਤਹਮਰੇ ਜੀਚਿਤਬੀ
 ਚੁਰਚੈਮਹਾਰਾਜਬੁਲਾਇਕੈਮਨਸਸੇਧਰੈਯੋਕੋਨੈ

ਉਪਇਚਿਭੰਡਵਕੋਸੁਤਖਾਪੁਰਬੀਬਨਮੈਥਿਹੈ
 ਯੋਰੇਸਬਸੈਫਿਰਿਕਲਨਸੈਚਿਤਤੀਤਸਾਚਇ
 ਤੈਠਹੈਯੋਜੋਨਹਿਅਵੈਤੋਪੁਤਭਿਜਾਇਕਿਅਪਨ
 ਜਾਇਉਤਾਇਲਐਯੋ **੨੨੮** ਭ੍ਰਿਤਮਿਤਪੁਤ
 ਪਠਾਇਗਜਾਤਿਹਇਲਭਯੋਆਪਨੁਲਪਟਾ
 ਇਚਗਨਹਿਯੋਅਯੋਨਮੁਨਿ **੨੨੯** ਬੈਠਿਥਿ
 ਚਗਕਿਯੋਸਭਲੋਗਨਕੋਨਉਪਾਇਕੋਤਅਬਕੀਜੋ
 ਆਪਹਿਜਾਇਥਕਿਯੋਸੋਗਨਿਪਸੋਗਿਖਤੋਅਜਨੁਨ
 ਹਿਭੀਜੋਜੋਤਿਹੁਲਿਯਾਇਥੁਲਾਇਇਹੁਤਿਹੁਕੋਖ
 ਹੇਸਦੁਅਕਹਿਦੀਜੋਜਾਤੋਲਜਾਇਥਸੋਗਿਹੁਅ
 ਇਮੁਨੀਸੁਖਪਾਇਸਭੈਤਪੁਛੀਜੈ **੨੩੦** ਪਤਸੁਪੁਤੀ
 ਤਿਹੁਠਹੈਉਚਲਿਕੈਨਿਪਕੇਗਿਹੁਅਈਭੇਦਭੇ
 ਵੀਬਤਸਭੈਕਹਿਕੈਮੁਖਤੋਸਭਹੀਸਮਝਈਪਾ
 ਨਥਾਇਚਲੀਤਿਤਕੋਨਿਪਰੇਵਅਰੇਵਨਕੋਬਿਰ
 ਮਈਆਨਰਲੋਕਭਏਤਜਿਸੋਕਸੁਸੋਕਕੀਬਤਸ
 ਭੈਥਿਸਾਈ **੨੩੧** ਕਾਬਪੁਗਮੁਨਿਹੈਮੁਨਿਹੈਨਿਪਨੈਕ
 ਜੈਨੈਨਿਹਨਪੈਯੋਗੁਪਰਿਖਾਇਤਿਸੋਉਗਝਾਇਸੁਖ
 ਤਨਸੋਅਪਨੀਬਸਿਕੈਯੋਪਗਾਬੰਧਾਇਜਟਨਮੁੰਡਾਇ
 ਸੁਤਨੁਪਾਇਤਵਲਾਇਯੋਯੋਕੇਤਿਕਬਤਸੁਨੈਇ
 ਹਨਥਤਵਨਨਤੋਦੁਕਾਇਸਪੈਯੋਕੇਤਿਕਬਤ
 ਸੁਨੈਮੁਨਿਹੈਨਿਪਤਗੁਨਤੋਹਿਅਕਸਤੋਲਿਯੋਯੋਰੇਵ

ਸਤਿਨਾਮੁ ਨਿਰਭਉ ਨਿਰਵੈਰੁ ॥ ਅੰਤਰਿ ਭਾਖੈ ॥

ਅਰੇ ਵਕਤ ਨਹੈ ਬਰੇ ਵਨ ਕੋ ਛਿਨ ਮੈ ਬਸਿ ਕੈ ॥
 ॥ ਛਿਨ ਸਕੇ ਬੀਚ ਚੜ੍ਹੈ ਤਿਸ ਕਰੈ ਨਿਸ ਮੈ ਗਵੇ ਕ
 ਪ੍ਰਗਟੈ ॥ ਗਿਆਰੁ ਰੂਪੁ ਨ ਕੋਹਿ ਕਿ ਬਿਧਿ ਕੀ ਬੁਧਿ
 ਕ ਬਿਧਿ ਮੈ ਬਿਸਰੈ ॥ ੧੦ ॥ ੧੦ ॥ ਐਸੇ ਬਚਨ ਉ
 ਚਾਰਿ ਤਿਯਤ ਤੇ ਕਿਯੋ ਪਯਾਨਾ ਪਲਕ ਏਕ ਬੀਤ
 ਨਹੀ ਤਹ ਪੁਰੀ ਆਨਿ ॥ ੧੧ ॥ ੧੧ ॥ ਏਕ ਤੋ ਪੋਧ
 ਕ ਬਨ ਮਾਨ ਨਿਮੋਹਿ ਹੀ ਮਨ ਮੈ ਸੁਖੁ ਪਯੋ ॥ ਖਤ ਬਿ
 ਤੰਡ ਵਜੂ ਫਲ ਬੋਤਿ ਨ ਡਗਨ ਸੋ ਪਕ ਵਨ ਲਗਾਯੋ
 ॥ ਭੁਖ ਲਗੀ ਜਬ ਹੀ ਮੁਨਿ ਕੋ ਤਬ ਹੀ ਤਿਹ ਠੇਗ ਭੁਧ
 ਤਰ ਅਯੋ ॥ ਤੇ ਫਲ ਖਾਇਗਿ ਯੋ ਬਿਸਮਾਇ ਮਹ
 ਮਨ ਭੀ ਤਹੋ ਰਬ ਛੋ ॥ ੧੨ ॥ ਸੋਚ ਬਿਚਾਰ ਕਿਯੋ
 ਚਿਤ ਮੈ ਮੁਨਿ ਏ ਫਲ ਰੇ ਵਕਤ ਉਪਜਾਯੋ ॥ ਕਾਨਨ
 ਮੈ ਨਿਰਖੇ ਨਹਿ ਤੇ ਤਨ ਆਜ ਲਗੋ ਕਬਹੂੰ ਨ ਚਬੋ ॥
 ॥ ਕੈ ਮਘ ਵਾਬ ਲੁਕੈ ਛਲੁ ਕੈ ਹਮੇ ਤਪਕ ਅਵਲ
 ਕਨ ਅਯੋ ॥ ਕੈ ਜਗ ਦੀ ਸੁਭਿ ਪਕਰਿ ਮੋ ਪ੍ਰਸੰਸੇ ਗਿਝ ਵ
 ਨਕਾ ਜਬ ਨਯੋ ॥ ੧੩ ॥ ੧੩ ॥ ਅਨੰਦ ਯੋ ਉਪਜਿਯੋ ਮਨ ਮੈ ਮੁ
 ਨਿ ਚੋਰਿ ਗਿਯੋ ਬਨ ਕੇ ਫਲ ਖੈ ਕੈ ॥ ਕਾਸਨ ਹੋ ਸੁਕ ਛੁਏ
 ਨ ਮੈ ਕਹਿ ਐਸੇ ਗਿਯੋ ਚੁਭੇ ਗਚਿਤੈ ਕੈ ॥ ਹਰਿ ਸਿੰਗਾਰ
 ਗੇਇਕ ਸੁਰੀ ਠਾਢੀ ਤਹ ਮਨ ਮੋ ਰਬ ਛੋ ॥ ੧੪ ॥ ਜੇ ਬ
 ਨ ਜੇ ਬਜਗੇ ਅਤਿ ਹੀ ਇਕ ਮਾਨ ਨਕਾਨ ਬੀਚ ਬਿਗਜੈ
 ॥ ਨੀਲ ਨਿਰੰਗ ਸੇਨੈ ਨਲ ਸੈ ਤੁਤਿ ਦੇਖ ਮਨ ਜਵ ਕੇ ਮਨ

ਲਾਜੈ ਕੋ ਕਕੋ ਪਤਿ ਕਲਾ ਨਿਧਿ ਕੇ ਹਰਿ ਕੀ ਰਕੁ ਰੰਗ ਕ
 ਗੀਕਿ ਹੰਕ ਜੈ ਸੋ ਕੀ ਮੈ ਏ ਨਿਰਖੇ ਸਭ ਹੀ ਛਾਇਆ ਨਰ
 ਕਹਿ ਯਮੈ ਉਪਰਾਜੈ ਚਿੰਤਾ ਬਿਚਾਰ ਕੋ ਯੋ ਅਪ
 ਨੇ ਮਨੋ ਕੋ ਮੁਨਿ ਹੈ ਯਹ ਤਾ ਪਿਨਿ ਹੰਗਾਰੇ ਵਯਾ ਦੇ ਵਧਿ
 ਜਛ ਭੁਜੰਗ ਕਿਧੈ ਨਰ ਦੇ ਬਸ ਦੇ ਵਧਿ ਹੰਗਾਰਾ ਜੁਕਮ
 ਗਿਥਿ ਰਜਤ ਤੈ ਕੋ ਉਤਾ ਪਰਾ ਮਾਜੁ ਸਭੈ ਤਨ ਵੰਗੀ ਯਾ
 ਹੀ ਕੇ ਤੀਰੇ ਹੰਦਿ ਨੇ ਨਿਕਰੋ ਤਪਸਿਆ ਮਨ ਖੀ ਚਥਿ
 ਹੰਦ ਜਾਇ ਪੁਨਾ ਮਕਿ ਯਾ ਤਿਯੋ ਮੁਨਿ ਬਤਕ
 ਹੰਦ ਮਸੇਤੁ ਮਕੇ ਹੀ ਦੇ ਵਯਾ ਦੇ ਵਧ ਨਕੀ ਦੁਹਿਤ ਕਿਧੈ
 ਮਕੀ ਬਾ ਮਹੁਤੀ ਬਨ ਸੋ ਹੀ ਰਜਸਿ ਗੀ ਕਿਧੈ ਰਾਜੁ
 ਮਹਿਤੁ ਜਛ ਭੁਜੰਗ ਨਕੇ ਮਨ ਸੋ ਹੀ ਸਾਚ ਉਚਰਾਸ
 ਰੀ ਕਿਸਿ ਵਕਿਤੁ ਹੀ ਗਤਿ ਹੈ ਪਤਿ ਕੋ ਮੁਹੁ ਜੈ ਹੈ
 ਨਾਥ ਸਚੀ ਗਤਿ ਤੋ ਨਸਿ ਵਨ ਹਿੰਦੀ ਨਰਾ ਜੁਕਮ ਮਕੀ
 ਜਾਈ ਰਾਜਸਿ ਗੀ ਨਹਿ ਜਛ ਭੁਜੰਗ ਨਿਰੇ ਵਯਾ ਦੇ ਵ
 ਨਹਿ ਉਪਜਾਈ ਰਾਮ ਕੀ ਨਾਥਾ ਬਾ ਮਨੋ ਹੈ ਅਥਤੀ
 ਸਹਿ ਖੀ ਸਉ ਦਲ ਕਕੀ ਤਿਯਾ ਜਾਈ ਏਕੁ ਜੁਗੀ ਸ
 ਜੁਨੇਤੁ ਮਨੇਤੁ ਮਨੁ ਤਿਯੋ ਤੇਤੁ ਮਰੇ ਬਰਬੇ ਕਹੰ ਅਈ
 ਚੰਦ ਲਨੈ ਨਕਿ ਚੰਦ ਲਤਾਈ ਸੋਟਾ ਮਨ ਸੋ ਤਿਯੋ
 ਕੋ ਕਹੀ ਨੀਨਾ ਹਵ ਸੁਭਾ ਵਰਿਖਾਇ ਪਨੇ ਚਿਨਕੇ ਕ
 ਖਿਖੈ ਮੁਨਿ ਜੁਬਾ ਸਿਕੀ ਨੀਨਾ ਪਗ ਬੰਧਾ ਏ ਜਵਾਨੁ ਮੁ
 ਰਾਇ ਸੁਭੁ ਖਨ ਅੰਗ ਬਨਾਇ ਨਵੀਨਾ ਜੀਤਿ ਗੁਲਾਮ

ਕਿਯੋ ਅਪਨੈ ਤਿਹੰਤ ਪਸਤੋ ਗਿਸਤੀ ਕਰਿ ਲੀਨੇ
 ਤਾਪਸਤਾਈ ਕੋ ਤਿਯਾ ਗਿਤ ਪੀਸੁ ਰਤ ਰਿਖੈ
 ਚਿਤ ਕੇ ਉਗਝਾਯੀ ਪਾਇ ਬੰਤੁ ਮਕੰਤੁ ਨੀਤਨ
 ਸੋ ਕਨਿ ਵਰਿ ਅਸੋ ਕੁਪ ਜਾਯੀ ਭੀ ਤਿ ਅਨੇ ਕਥਿ
 ਹਰ ਸੁੰਦਰ ਸਤ ਸਤ ਬਦ ਪੁਤ੍ਰ ਪੁਜਾਯੀ ਤਿਯਾ
 ਗਿਰਯੋ ਬਨ ਕੇ ਬਾਸਿ ਬੈ ਪੁਰੀ ਤਰ ਕੇ ਬਾਸਿ ਬੈ ਮ
 ਨ ਭਯੋ। ਏਕ ਮਹਾ ਬਨ ਹੈ ਸੁਨਿ ਤੈ ਮੁਨਿ ਅਜੁ
 ਚਲੈ ਤਹੰਤਾਇ ਬਿਹਰੈ ਗਯਾ ਫੁਲਿ ਘਨੇ ਫਲਾ ਜਤ
 ਸੁੰਦਰ ਫੁਲਿ ਹਰੇ ਜਮੁਨਾ ਕੇ ਕੇਨ ਗੈ। ਤਿਯਾ ਗਿਥਿ ਲੀ
 ਬ ਚਲੈ ਤਿਤ ਕੰਤੁ ਮਕੰਤੁ ਸੋ ਗੁਨੀ ਯਨਿ ਹਰੈ
 ਕੇਲਾ ਕੈ ਗਿਥਿ ਅਪੁਸਮੈ ਦੁਖ ਕੰਤੁ ਪ੍ਰਕੇਸ਼ ਭਰ
 ਗੁਨਿ ਵਰੈ ਕਾਨਨ ਜੇ ਤਿ ਕਥੇ ਤਿਹੰਦੇ ਸਾਥੈ
 ਅਥਿ ਤੇ ਸੋ ਕੰਬਲਾ ਰਿਖਾਏ। ਕਾਖ ਤੇ ਕੰਕਨ ਕੁੰਤ
 ਲਾਕਾ ਫਿਜਰਾ ਵੇ ਕੇ ਜੇ ਬਜਰੇ ਪਹਿਰਾਏ। ਸੋ ਹਿਰਾ
 ਯੋ ਤਿਹੰਤ ਕੋ ਲਾਖਿ ਕੈ ਮੁਨਿ ਜੋ ਗਕੇ ਨਿਯਾ ਸੁਭਾ ਬੇਸਰ
 ਏ। ਕਾਹੁ ਪ੍ਰਸੇਧ ਕਿਯੋਨ, ਤਿਤ ਕਹੰਤਾ ਪਨ ਗਿਹਮੈ
 ਮੁਨਿ ਅਏ ਸਤ ਸਤ ਅਗੇ ਕਰੀ
 ਤੀਨਿ ਤਿਯਾ ਹਿਸਤ ਲੀਨਾ। ਇਕ ਕਾਂਧੇ ਇਕ ਕਾਂਧਾ ਮੈਖ
 ਸਦ ਮੁਮੁਨਿ ਸਿਸਟੀਨਾ। ਪੁਗਮੈ
 ਗਿਥਿ ਅਏ ਸੁਨੇ ਜਬ ਯੀ। ਜਨ ਪੁਜਨ ਤਹਿ ਚਲੇ ਸ
 ਭਯੀ। ਚਿਤ ਭਾਇ ਹਿਭਾ ਤਿ ਅਨੰਦਿ ਤੁਝੈ। ਬਿਧ ਬ

ੴ

ਲਨਜਾਨਗਹਿਯੋਧਰੁ ॥ ਸਤਹੀਕਰਕੰਕਮ
 ਫੁਲਾਇਏ॥ ਮੁਨਿਉਪਰਵਰਿਕੈਡਾਹਿਰਿਏ॥ ਲਖਿ
 ਕੈਤਿਨਕੰਗਿਖਿਯੋਹਰਿਯੋ॥ ਤਬਹੀਘਨਸਾਵਨ
 ਜਿਯੋਬਗਿਯੋ ॥ ਬਗਿਯੋਤਹੰਅਸੇਖਜਲ
 ਹਰਖੇਲੋਕਅਪਗਾਭਯੋਸੁਕਲਦੁਕਲਤੋਅੰ
 ਸੇਚਰਿਤਨਿਤਹਿ ॥ ੧੦ ॥ ਘਨਜਿਯੋ
 ਬਗਿਯੋਸੁਘਨੇਤਹੰਅਈ॥ ਪੁਨਿਲੋਕਨਕੇਉਪ
 ਜੀਰੁਚਿਤਾਈ॥ ਜਬਲੋਗਿਹੰਤੋਗਿਖਿਯੋਜਨਜੈਯੋ॥
 ਤਬਲੋਗਿਗਿਗੰਦਬਗਬਹਿਯੋ ॥ ੧੧ ॥ ਤਬਹੰ
 ਤਿਹੰਪਾਤਿਉਬੋਲਿਯੋ॥ ਨਿਜੁਆਪਕਦੇਸ
 ਬਦਾਇਰਿਯੋ॥ ਪੁਨਿਤਹਿਕਹਿਯੋਗਿਖਿਯੋਤੁਮਦਾ
 ਗੋਪਰਬਾਸਿਨਕੇਸਭਸੇਕਨਿਵੇਰੇ ॥ ੧੨ ॥
 ਬੈਸਾਬਿਤੀਬਸਿਬਾਮਹੁਕੇਬਿਸੁਨਾਬਕਬਹੁ
 ਹਿਯੋਮੈਨਸਾਹਿਯੋ॥ ਬਿਸੰਤਰਭਯੋਬਗਤਕਹਾ
 ਬੇਨੁਬੇਰਕੇਬਾਦਿਬਿਬਾਦਿਬਰਿਯੋ॥ ਬਹਿਕੈ
 ਬਲਿਕੈਬਿਰਕੈਉਫਕੈਤੁਹਿਕਲਕੋਖਿਲਕਹਾ
 ਬਿਸਾਹਿਯੋ॥ ਬਨਿਕੈਤਨਿਕੈਬਿਯੋਪੁਰਮੈਜਲਾਜਹਿਲਾ
 ਜਕੁਕਾਜਕਹਿਯੋ ॥ ੧੩ ॥ ਬਚਨਸੁਨਤਾਏ
 ਸੋਮੁਨਿਜਮਨਮੈਕਿਯੋਬਿਰਗਾਤੁਰਤੁਬਨਹਿਪੁਰ
 ਭੋਰਿਕੈਉਠਿਭਾਜੋ॥ ਬਿਸੰਤਰ ॥ ਪ੍ਰਥਮਆਨਿਕਾ
 ਚਿਯੋਗਿਖਿਯੋਮੇਘਲੋਯੋਬਗਥਾਈ॥ ਅਧਰਾਜਤਿ

ਹਨਿਪਤਿਕੋਲੈਨੈਆਪੁਬਟਾਇ ॥ ਸਤਦਰਿ
ਯਤਿਹੰਮੁਨਿਜਕੋਅਗਪਿਦੇਸਕੋਪਾਇ। ਭੰਤਿਭ
ਤਿਕੇਸੁਖਕਰੇਹੈਹਰਖਉਪਜਾਇ ॥

ਸੁਖਾਏ ॥ ੧੦ ॥ ੧੦ ॥ ੧੦ ॥ ੧੦ ॥ ੧੦ ॥
ਸੁਖਾਏ ॥ ੧੦ ॥ ੧੦ ॥ ੧੦ ॥ ੧੦ ॥ ੧੦ ॥
ਸੁਖਾਏ ॥ ੧੦ ॥ ੧੦ ॥ ੧੦ ॥ ੧੦ ॥ ੧੦ ॥

ਗਿਖਗੋਤਮਬਨਮੈਬਸੈਤਾਹੋਅਹਿਲਿਖ
ਤੀਆਮਨਸਾਬਚਕਰਮਨਾਬਸਿਕਰਿਗਾਇਜੀ
ਪਾ ॥ ਸੁਗੀਅਸੁਗੀਕਿਨ੍ਹੀਤਸਮਐਗਨਕੋਇਰ
ਪਵੰਤੀਤੈਲੋਕਮੈਤਾਸੀਅੰਗਨਹੋਇ ਸਿਵਸ
ਚੀਸਤਸਤੀਤਕੋਰੁਪਨਿਹਾਗਿ। ਹਤਨਗਿਨਿਹੁਰਾਇ
ਕਹਿਨਿਜੁਪਟਿਰੁਪਬਿਚਾਰਿ ਗੋਤਮਗਿਖਿਕੇ
ਵੇਸੁਗਾਏਕੋਨਹੁਕਜਾਗੁਪਅਹਿ। ਲਿਖਕੋਨਿਗਖਿ
ਗਵਿਹਹਿਯੋਸੁਗਾਜ ਦਸਵਕੀਰ

ਬਿਹੋਗਿਤੀਆਹੁਚਸਿਭਈ॥ ਬਿਰਹਸੁਮੁਕੇਬੀਚ
ਬੂਡਿਸੁਭਹੀਗਈ॥ ਤੀਨਲੋਕਕੋਨਬਜੁਭੇਟਨਪਾ
ਇਯੋਹੋਜੋਬਨਾਜਮੁਨਿਤੀਗਨਬ੍ਰਿਥਗਦਾਇਯੋ
ਤਬਅਬਲਾਸੁਗਾਜਕੋਮੋਹੀਰੁਪਨਿਹ
ਗਿ। ਹਰਿਅਹਿਸਤਕੋਹਨਿਯਪਾਇਲਭਈਸਮਾਹਿ
ਕੋਨਉਪਾਇਸੁਗਾਜਪੈਯੋਪਠੈਸਹ
ਚਗੋਤਹਿਭੁਲੈਯੋ। ਏਕੈਨਿਜੋਭੇਟਨਪਾਭੀਤਪਰ

ਸੁਨੈ ਸਖੀ ਚਾਲਿ ਜਾਓਂ ਜੋਗਨੇ ਸਹੀ ਸਹ
 ਚਗੀ ਸੋ ਤਿਨ ਲਈ ਬੁਲਾਇ। ਸਕਲ ਭੇਰ ਸਮੁਝ
 ਏਕੈ ਹਿ ਪਤਿ ਰਈ ਪਠਾਇ ਜਾਇ ਕਹਿ ਓਹ ਸੁਗਜ
 ਸੋ ਭੇਰ ਸਖੀ ਸਮੁਝਾਇ। ਸੁਨਤ ਅਹਿ ਏਕੀ ਬ੍ਰਿਥ
 ਗੀਤ ਹਿ ਓਹ ਸੁਗਇ ਚਾਲਿ ਗੀਤਿ ਸਿ
 ਕਰ ਸੁਨੈ ਹਿ ਭਲਾ ਬਿਖੈ ਬਿਰਯੋ ਨ ਰਿਯੋ। ਟਾਮਨ
 ਸੋ ਕੇਤੁ ਤਹਿ ਕਹੀ ਜਿਨ ਅਜੁ ਲਯੋ ਨ ਸਿਗਰ ਕਿਯੋ
 ਚੀਬੀ ਚਿਤ ਬਾਇ ਸੁਕੈ ਨ ਸਖੀ ਪਰਿ ਪਾਇ ਹੀ ਨ ਰਿਪਾ
 ਨਿਯੋ। ਚੇਗਿ ਚਲੈ ਬਨ ਬੈਠੇ ਕਹਾ ਮਨ ਮਾਨਿ ਨ ਕੋ
 ਮਨ ਮੋਹਿ ਲਿਯੋ ਕੇਰਿ ਕਲਾਪ ਕੇਰੇ ਕਮਲਾ
 ਚਲੈ ਸੁਨੈ ਸਕ ਬਹੁ ਨ ਹਿ ਸੋ ਦੋਸਾ ਪਿਨਿ ਜਿਯੋ ਸ
 ਮਕੈ ਛਤ ਉਪਰ ਲੋਕ ਕੀ ਲਾਜ ਸਭੈ ਤਹਿ ਬੋਧੈ। ਯ
 ਸੋ ਸਗਰ ਪਰੈ ਨਹਿ ਸੁਰਗਿ ਆਸੁ ਨ ਸੋ ਸਸਿ ਅਨਨਧੇ
 ਦੋ। ਬੇਗ ਚਲੈ ਬਨਿ ਬੈਠੇ ਕਹਤ ਵਮਾਗ ਕੋ ਮੁਨਿ
 ਮਨਿ ਨਿਜੋ ਵੈ ਖਤਤ ਪੀਸੁ ਗਨਿ ਕੀ ਸੁਨਿ ਬਾਸ
 ਵਚੇਗਿ ਚਲੈ ਜਤ ਬਾਲਾ ਬਿਹਗੈ। ਚੀਗਿ ਚਬਾਏ
 ਸੁਖੇ ਬਥਨਾ ਈ ਲਯੋ ਤਿਤ ਕੀ ਮੁਨਿ ਸੁਪ ਕੇਤ ਪਛੁਕੈ
 ਏਕੈ ਗਾਜਾ ਏਕੈ ਹਿਨੁ ਹੋ ਮਤ ਵੇਰੇ ਕੀ ਭੰਤਿ
 ਚੀਗੈ ਗਤੈ ਚੇਗਿ ਮਿਲੈ ਮਨ ਭਵਤਿ ਤਮਿ
 ਨਿਪਯੋ ਜੁ ਅਜੁ ਤਿਤ ਹੋ ਭਏ। ਭੇਟ ਨੇ ਕਮਹਿ ਰਾਜ
 ਸਮੈ ਮੁਨਿ ਗਜ ਪਿਯਾਨ ਸੋ ਅਜੁ ਗਏ। ਮੀਤ ਮਾਠਿ

ਸੁਚੰਦ੍ਰਿ ਬਹਿਸਿ ਗਸਵ ਗੋਪਤ ਪਛਾਨਿ

ਗਨੁੰ ਬਨਾਸਨਭੀਤਿ ਅਨੇਕਨਾਨਿਲਏ
 ਮਿਰਬਛੀਮਨਭੀਮਨਕੇਮੁਨਿਜਾਚਿਤਭੰਬਿ
 ਸਗਇਦਏ੦ ਬਨਿਯੋਗਨਿਯੋਸੁੰਦਰਯ
 ਨਿਯੋਤੀਨਿਲਕਕੇਗਇਆਬਾਸਵੇਸੋਪਤਿਪਾਇਤਿ
 ਯਮੁਨਿਹਿਰਯੋਬੇਸਗਇ ਸੁੰਨਨੇ
 ਖਰਕੇਸੁਨਿਕੈਤਬਹੀਮੁਨਿਨਾਇਕਚੋਕਪਗਿਯੋ
 ਯਿਅਨਦਿਯੋਤਜਿਕੈਸਭਹੀਤਬਹੀਮਿਸਕੈਤਨ
 ਸਾਥਜਗਿਯੋਯੋ॥ ਪਾਮਕੀਓਰਚਲਿਯੋਉਠਿਕੈਸੁਗ
 ਜਲਖਿਯੋਤਰਖਟਦੁਗਿਯੋਯੋ॥ ਚੋਕਿਗਹਿਯੋਚਿਤਮ
 ਝਕਹਿਯੋਯੋਰਕਪੁਨਿਲਾਜਕੁਕਜਕਗਿਯੋਯੋ
 ਗਿਖਿਯੋਤਮਗਿਸਿਕੈਕਪਿਯੋਕੈਅਯੋਇਤੰ
 ਪਾਮਾਤਥਤਿਤੰਅਸਥੁਤਰਦਿਯੋਗਿਖੰਧਿਥਿਰ
 ਸਿਕਰਿਥੰਮ ਮਾਂਜਗਇਤੰਠਾਇਕਅ
 ਯੋਤਮਕੋਹੇਗਿਅਪਿਕਡਗਪਯੋ॥ ਚਿਤਅਤਿਤੰ
 ਸਤਖਟਤਰਦੁਗਿਯੋਯੋਮੁਨਿਜੁਤੁਹਿਸਚਥੁਚਥਿ
 ਯੋ ਮੁਨਿਗਜਕਭੁਨਹਿਭੇਦਲ
 ਹਿਯੋ॥ ਤਿਯੋਜੋਕਿਯੋਸੋਪਤਿਸਾਥਕਹਿਯੋਮਾਜਾ
 ਦੁਗਿਯੋਇਤਖਟਯੋਮਨੰਬਾਸਵਕੀਸਤਸੋਭਯੋ
 ਇਤੰਅਜੁਮੁਨੀਜਿਨਿਕੋਪਕਗੋ॥ ਗੁਰੀਜੁਤ
 ਜਾਨਿਗਹਿਯੋਤੁਮਗੋਤੁਮਜਾਇਤਿਹੀਗਹਿਯੋਮਕਗੋ॥
 ਗਧੁਥੀਕੇਨਮਹਿਕੋਓਚੋ ਸੁਨਿਥੈਨਤਹੀ

ਨਿਜਾਤਭਯੋਗੇਖਿਨਹਿਸੁਰੇਸਨਿਕਾਰਿਯੋਕਈ
 ਰਿਯੋਸਾਬਿਤੋਤਾਤੰਭੇਰਸੁਨਿਯੋਅਤਿਹੀਗਿਸਿਕੈ
 ਨਿਜੁਸੀਸੁਪੁਨਿਯੋ ਤਬਹੀਗਿਸਿਕੈਗਿਖਿਸੁਪ
 ਦਿਯੋਸੁਰਨਾਇਕੋਕੋਭਗਵਨਕਿਯੋਭਗਤਹਿਸੁਪ
 ਸੁਭਏਤਨਮੈਸੁਰਗਇਲਾਇਗਹਿਯੋਮਨਮੈ
 ਸੁਪਰਿਯੋਤਿਯੋਕੈਬਹੁਗੋਤੈਕਿਯੋਚਰਿਤਾ
 ਤੇਪਰਨਕੀਚਾਗਿਗਹਿਹਿਸਿਲਾਅਪਵਿਤ੍ਰ

ਬਛੇਸੁੰਦਰਾਪੁੰਦਰੈਤਭਗੀ॥
 ਕੈਤੀਨੁਲੋਕਜਿਨਕੋਜੁਹੀਮਹਕੈਤਪਸਿਖੀਸਿ
 ਵੈਸੇਰਿਯੋਮਹੈਨਹਿਮਹੈਰੈਰਨਪਯੋ
 ਗਿਯੋਰੁਯੋਬਚਨਉਚੇਗਾਤੁਮਨਹਿਮਹੈਕਿਸੁ
 ਤੇਮਹੈਜੋਆਪਸਮੈਗਿਬਛੈਯੋਤਿਜਮਕੇਪਰੋਕੈ
 ਚੁੰਯੋ ਮਹਾਤੰਜਬਬਗਯੋਸਭਲੋਕਨ
 ਚਿਤਤੋਬਿਸਰੋਯੋਜੋਕੋਰੁਯੋਤਿਹਿਸਦਿਮੈਅਵੈਯੋਜਿ
 ਯਲੈਕੈਫਿਗਿਨਨਪਵੈ ਐਸੀਭੀਤਿਬਹੁਤਰ
 ਖਰਯੋਰੇਵਸਭਾਧੁਮਪੈਗਯੋਬਿਸਕਰਮਹਿਬੇ
 ਪਿਥੇਭਪਠਯੋਇਹੈਮਹੈਕੋਸਭਪਕਯੋ ਬਿਸੁ
 ਕਰਮਪ੍ਰਤਿਬਿਪਹਿਉਚੇਗਾਏਕਰਿਯੋਤੁਮਾ

ਜੁਸ ਵੇਗੇ ਪੁਪਵੰਤੀ ਜਾਸਮਨ ਹੋ ਕੇਈ ॥ ਐਸੀ ਕੋਰੁ ਸੁ
 ਰਗੀ ਸੇਈ ॥ ਥਿਸੁ ਕਰਮ ॥ ਇਹ ਬਚਨੁ ਸੁਨਿ
 ਧੰਮਗਯੋਤਿ ਹੰਕਾਰ ॥ ਤੁਰਤੁ ਬਨਾਇ ਤਲੇਤਮ ॥
 ਆਨਿ ਯੋਤਹੰ ਉਤਲ ॥ ਥਿਸੁ ਕਰਮ ॥ ਅਬਲ
 ਕਰੀ ਅਮਿਤੁ ਪੁਨਿ ਪਿਸੇਈ ॥ ਜੋ ਹੋਗੈ ਵੈਦੀ ਜੀ
 ਨਕਹਿ ਯਤ ਕੰਏ ॥ ਅਮਿਤੁ ਪਤ ਕੋ ਨਿਗਖਿਸ
 ਭਾਮਬਲਾਗਿ ਸਿਖਾਂਗਿ ॥ ਜੋ ਨਿਹਮੇ ਪਤਿ ਹੋਇ
 ਯਾਹੀ ਕੇਹੈ ਜਾਹੀ ॥ ਐਸੇ ਭੇਖ ਸੁਧਾਗਿ ਤਿਖਤ ਹੋ
 ਕਿਯੋ ਪਯਾਨਾ ॥ ਸਰਬ ਨੇ ਸਰਕੇ ਬਿਖੇਤੁ ਰਤੁ ਪੁਰੀ
 ਅਨ ਜਹੰ ਬਗਤਿ ਨ ਕੋਹਤੋ ਤਹੰ ਪੁਰੀ ਆਇ
 ॥ ਦੇਵਦੈਤ ਕੋ ਨਿਗਖਿ ਪੁਰੀ ਉਗਝਾਇ

ਬਲਾ ਬਿਹਰਤੀ ਬਗਤਿ ਹਰੀ ॥ ਸਭ ਛੋਰਿ ਵੇਉ
 ਉਠੈ ਹੰਕਰੀ ॥ ਤੀਰਤਿ ਲੇਤਮ ਕੇਚਲਿ ਆਇ ॥ ਬਿਖਾਰ
 ਨ ਕੋਹੈ ਉਲਾਹਾਇ ॥ ਸੁੰਦਰ ਹਿਯੋ ਮੈ ਕੋ ਮੈ ਬ
 ਹਿੰਗੀ ॥ ਕਹਿਯੋ ਪੁੰਦਰੀਕਾ ਹਿੰਮੈ ਕਹਿੰਗੀ ॥ ਰਹਿ ਪਰੀਤੁ
 ਅਨ ਮੈਭਗੀ ॥ ਬਿਰਚੇ ਸੁਰਬੀ ਹੰਕਰੀ

ਪਰਿਯੋਲੇ ਹਗੈ ਮਹਾਬੀਰ ਮੰਗੇ ਭੁਕੇ ॥
 ਨਿਰਭੈ ਰਿਸ ਕਾ ਫਿਖੀ ਭੋਗੇ ਭੋਭ ਭੀ ਮਹਾਪਾ
 ਇਮੇਲੈ ॥ ਕਿਤੇ ਛਲਾਤਿ ਰਸੁ ਲਖ ਗਾਨ ਖੇਲੈ

ਬਜਨ ਬਜੇ ਅਨੇਕ ਸੁਭਟ ਸਭੈ ਹਰਖਤਰ
 ਏਜੀਵਤ ਬਚਿਯੋ ਨਏ ਕਕਲ ਬੀਰ ਚਬੇ ਸਕਲ

ਜੁਝੇਜੁਝੇ ਅਕੇਬਜੇ ਸੁਬੀਰਸੁਮਤਇ
 ॥ ਗਜੇਸੁੰਦਰਪੁਸੁੰਦਰਤਬਛੇਲੀਮੁੰਦਗਬਜਾਏ ॥
 ਪ੍ਰਥਮਮਥਿਬਨਨਕੀਪਗੀ। ਦੁਤਿਯਮਥਿ
 ਸੈਬਨੁਸੋਪਗੀ। ਤਿਤਿਯਜੁੱਪਤਰਵਹਿਨੁਪਗਿਯੋਚੰ
 ਬੇਭੇਰਕਟਾਰੇਨਕਗਿਯੋ ਸੁੰਦਰਪੁਸੁੰਦਰ
 ਮਭਯੋਬਗਿਯੋਲੋਹਅਪਗਾਉਚਨੀਚਕਤਰਸੁਤ
 ਟਸਭਕੀਨੇਇਕਸਭ ਬਜੁਬਨਬਰਛਾਬਿਛੁ
 ਅਬਰਖੋਬਿਸਿਖਅਨੇਕਾਉਚਨੀਚਕਤਰਸੁਤ
 ਜਿਯਤਨਉਬਗਿਯੋਏਕ ਗਾੜਪਗੀਏ
 ਤੰਤੰਤਿਤਤੰਇਹਸੁੰਦਰਉਤੇਅਪੁਸੁੰਦਰਕਗੋਪਦਿਸਿ
 ਲੋਹਰਥੀਪਰਸੇਅਮਿਤਯੁਧਯੈਕਕਿੰਪਪ੍ਰਹਗਾਰ
 ਜਪਰੇਕੁੰਤਾਜਜਿਰੇਤਰਫੈਕੁੰਬੀਰਕ੍ਰਿਪਾਨਨਮਗੇ॥
 ਆਪਸਮੈਲਹਿਬੀਰੋਉਬਸਿਕਾਟਭਏਕਤਰਸੰ
 ਘਰੇ ਆਪਸਬੰਚਬੰਗਲਹਿਮੇਗਾਬੰ
 ਜੁਬਨਾਬੇਛੁਅਨਬਿਣਕਗੇਛੁਅਨੇਕਮੇਪਜਿ
 ਯੋਬਰਖੋਰੇਵਰਾਜਵੈਵਨਜੁਤਰਬੇ ਤੁ
 ਭੁਤਬਧਕੈਤ੍ਰਿਯਾਹਾਈਬੁਧਮਪੁਰਧਾਇ। ਜੈਜੈਕਰ
 ਅਪਰਾਧੁਅਰਬੇਮਨੁਸੁਰਗਏ

ਚੈਤਨਤੁ

ਮਲਹੁੰਧ ਜਬ ਕੀਨੈ ਦੇਵਗ ਜਗਿ ਹੋ ਕੇ ਮਗੁ ਲੀਨੈ
 ॥ ਕਮਲ ਨਭ ਭੀ ਮੰਗਿ ਪਿਠਿ ਯੋ ॥ ਸਚਿ ਪਾਤਿਸ਼ਾ
 ਵਿ ਕ੍ਰਿਸ਼ਨ ਹਿਲ ਹਿਯੋ ॥ ਬਾਸਵ ਕੋ ਬੋਜਨ ਸਭ
 ਲਾਗੇ ॥ ਸਚੀ ਸਮੇਤ ਅਸੰਖ ਨੁਗੇ ॥ ਛੁੰਢਿ ਛਿਰੇ ਕ
 ਹੁਨ ਹਿ ਪਯੋ ॥ ਦੇਵ ਨ ਅਮਿਤ ਸੇ ਕਉ ਪਜਾਯੋ ॥

ਬ੍ਰਿਸਪਤਿ ਕੋ ਬੋਲਿਯੋ ਤਬੈ ਸਭ ਹਿਨ ਕਿ
 ਯੋ ਬਿਚਗਾ ਬੋਜਿ ਬਕਿਯੋ ਪਯੋ ਨਹੀ ਕਹੰ ਗਿਯੋ ਅ
 ਦ੍ਰਿਕ ਮਾਰ ॥ ਕੈਧੋ ਜੁ ਵਿਖੇਤ ਮੈ ਮਹਿਯੋ ॥
 ਕੈਧੋ ਤਸਤਰੀ ਮਹਿ ਦੁਹਿਯੋ ॥ ਭਜਿਯੋ ਜੁ ਪਤੇ ਅਪਿ
 ਕਲ ਜਾਯੋ ॥ ਅਤਿ ਬਹਿਯੋ ਰੂਪੋ ਮਨ ਅਯੋ ॥

ਸੰਕਾ ਚਰਜ ਹਿਯੋ ਕਹਿਯੋ

ਕੀਜੈ ਯਹੈ ਬਿਚਗਾ ॥ ਜਜੁ ਜਤ ਹਿ ਦੀਜੈ ਯਹੈ
 ਮੰਤ੍ਰੇ ਕੇ ਸਾਰ ॥ ਤਿਰਸ ਇਕੋ ਤਸਕਲੁ ਹੈ
 ਗਏ ॥ ਇੰਦੁ ਤੇਤ ਜੁ ਜਾਤ ਹਿ ਭਏ ॥ ਜਬ ਤਿਨ ਰਾਜ
 ਇੰਦੁ ਕੋ ਪਯੋ ॥ ਰੂਪ ਨਿਹਿ ਸਚੀ ਲਲ ਚਯੋ ॥
 ਕਹਿਯੋ ਤਹਿ ਸੁਨਿ ਸਚੀ ਪਿਆਰੀ ॥ ਅਖੋਰ ਵਹੁ
 ਮਤਿ ਯਹ ਮਹੀ ਬੋਜਤ ਇੰਦੁ ਬਨ ਹਿ ਐਹੀ ॥ ਤਕ
 ਹੰਥੈ ਕਹੁ ਕੈਹੈ ॥ ਹੋਇ ਸਚੀ ਯੋ ਬਚਨ ਉਚ
 ਗੋ ॥ ਗਯੋ ਏਸ ਪਰੇ ਸਹ ਮਹੀ ॥ ਜੋਹ ਮਹੇ ਸਤ ਕੋ ਤੁਫਰਿ
 ਹੋ ॥ ਮਹਾਨਰਕ ਕੇ ਭੀ ਤਰ ਪਰਿ ਹੈ ॥ ਯਹ ਪਾਪੀ ਰਜਿ
 ਹੈ ਮਹਿਨਹੀ ॥ ਬਹੁ ਚਿਤਾ ਮਹੇ ਮਨ ਮਹੀ ॥ ਤਤੋਂ

ਕੁਚਰਿਤਿ ਚਰਿਤਿ ਯੋਗਿ ਯੋਗਿ ਜਤੋ ਕਰਿਯੋ
 ਏਕਪੁਤ੍ਰਿ ਗਿਯਾ ਮੈ ਕਰੀ ਜੋਤੁ ਮਕੋ ਬਨਾਇ
 ਤਿਹ ਮਕੋ ਬਿਯੋਤੋ ਅਬੈ ਲੈ ਪਰ ਜਾਤੁ ਸੁਹਾਇ
 ਸੁਹੀ ਅਪੁਪਾਲਕੀ ਕੀ ਜੋਗਿ ਖਿਯਨੁ ਕੋ
 ਤਕੋਤਰੀ ਜੋਗਿ ਅਧਿਕ ਪਵਾਵਤਿ ਨਿਹਿਯਾਏ
 ਯੋਗਿ ਤਬ ਮਹਿਨ ਬਾਜੁ ਹੋ ਪੈਯੋ ਤਬੈ ਪਾਲ
 ਕੀਤਾ ਮਿਸਾਯੋ ਮੁਨਿਯਨੋ ਕੋਤਕੋਤਰਲਾਯੋ ਜੋ
 ਯੋਗਿ ਸੁਮਤ ਅਸਿਤ ਮਨ ਪਹੰਗੀ ਤਿਯੋ ਤਕੋਕਰਿ
 ਨਕੋਰੋ ਪਹੰਗੀ ਏਕ ਉਦਾਲ ਕਰਿ ਖਿਹੁ
 ਤਰਯੋ ਸੁਪ੍ਰਸੰਗਿ ਸਿਥਾਨੀ ਤਬ ਤੋਗਿ ਮੈ ਇਤੁ ਤੋਪ
 ਗੋਗਿ ਪ੍ਰਥੀ ਪਰਿਆਨਿ ਇਸੀ ਚਰਿਤ
 ਤਨਕੋਟੀ ਗੋਗਿ ਬਹੁਰੀ ਇਤੋਕੋ ਜਾਇ ਨਿਹਿਯੋਗਿ ਤ
 ਤੋਅ ਨਿਗੁਤਿ ਹੰਦੀ ਸੁਪ੍ਰਸੰਗਿ ਅਨਿਬਧਾਵੇ
 ਤੋਯੋ

ਪਥ ਮਰੇ ਮਹਾਵਖ ਤਤੁ ਗੀ ਮਤ ਕਲਾਹ
 ਨੀਸੋ ਪਗੀ ਜੋਤਿ ਯਕ ਤੋਦ ਤੋਗੁ ਕਰੀ ਯਿਨੁ ਪੁ
 ਥੇਕਯੋ ਤਿਹੰਨੁ ਸਗੀ ਤਪਹਤਰਾਵਉ ਸਭਾ
 ਗੋਗਿ ਏਪੁਤ੍ਰ ਤੋਥੇ ਪਜਾਯੋ ਕਲਾਪਾ ਏਗ ਜਾਮੀ
 ਗੋਗਿ ਰਾਜਪੁਤ੍ਰ ਤਕੋਕੋਤੋਯੋ ਏਕਪੁਰਖਾ

ਯੋਤਤੰ ਅਮਿਤਗੁਪਕੀਖਾਨਿ। ਲਖਿਗਨੀਤਿਹੰ
 ਸਿਕਈਬਧੰ ਬਿਹਰਕੇਬਨ ਤਕੋਲ
 ਯੋਥਲਾਇਪਠੇਸਹਚਰੀਏਕਤਿਗਾਕਹਿਯੋਥਿ
 ਗਾਹੁਆਇਸੰਕਤਿਯਾਗਿਹਮਕੋਅਥੈ
 ਤਬਸੰਦਰਤਿਨਹਿਦੈਬਿਚਾਰਿਯੋਗਾਨੀਕੇ
 ਪਤਿਪ੍ਰਗਟਉਚਾਰਿਯੋਗਾਏਕਬਤਤੁਮਕੋਤਕਰ
 ਉਨਾਤਰਧੰਮਨਤੁਮਹੋਗਹਉ ਸੁਹੰਕੋਹੰਯੋਧ
 ਨਹਿਕੋਮੋਗੀਲਾਨੰਖਿਲਾਨਪਗੋਦੁਕਰਕ
 ਹਮਜੁਯਹਤਿਕਕਹਿਯੋਤਬਯਹਅਜੁਸੁਹਮ
 ਕੋਬਾਰੈ ਏਜੁਪੁਤਜੁਗਤੁਮਜਨੇਤਿ
 ਨਤੁਹੰਅਨਕੋਮਾਗਿਗੋਰਡਾਗੇਸਿਹਤੁਕੋਮੰਗਹੁ
 ਭੀਖਬਜਰ ਤਬਤਿਹੰਤਿਕਾਕਾਜ
 ਸੋਊਕਿਯੋਨਿਕਦਬੋਲਿਤਿਨਤੁਹੰਅਨਲਿਯੋ
 ਮਰਗੀਯਾਇਕਿਏਮਤਵੇਗਾਖੜਗਕਾਢੇਰੋਊ
 ਤਸੰਘਰੇ ਦੁਹੰਸੁਤਨਕੇਕਾਇਸਿਲਏ
 ਗੇਰਮੈਡਾਗਾਅਤਿਬਭੇਖਕੋਧਰਿਕਮਿੰਗਾਤੀਖ
 ਬਜਰ ਭੀਖਿਮਾਗਿਮਤਵਪਹਿਗਈ
 ਪੁਤਨਮੁੰਡਰਿਖਵਤਕਈ। ਤੋਰੇਲਏਰੋਊਮੈਮ
 ਗੇਅਬਤੰਗਹੁਮੁਹਿਅਨਿਪਿਯੋ ਦੁਕਰ
 ਕਰਮਜਰਲਖਿਲਯੋਪਹਰਏਕਮਿਹਤਕਸੇਤ
 ਯੋਦੁਤਿਯਪਹਰਅਨਿਜਬਲਾਗਿਯੋਚਿਤਯੋ

ਭਗਿਮੁਰਛਨਜਗਿਯੋ ॥ ਤਜਿਹੁਨ
 ਸਕੈਗੰਮਹੁਨਸਕੈਇਹਤੀਤੀਕੀਅਨਿਬਨੀਦੁਚਿ
 ਤਾਈ॥ਬੈਠਿਸਕੈਉਠਿਹੁਨਸਕੈਕਹਿਹੁਨਸਕੈਕਛੁ
 ਬਤਬਨਈ॥ਤਿਯਾਗਿਸਕੈਗਰਿ॥ਛਿਤਬੁਝਿ
 ਗਈਸੁਪਿਕਾਗਤਿਸੰਗੈਬੇਸੁਸਬਨਈ
 ਪਰਏਕਬੀਤੇਪੁਨਿਜਗਿਯੋ॥ਤਸਤਤਿਯਾ
 ਕੇਗਰੇਸੰਲਾਗਿਯੋ॥ਜੇਤਿਯਕਹਿਯੋਵਹੈਤਿਨਕੀਨੋ
 ਥਹੁਮਿਨਹਿਕੋਨਮੁਨਲੀਨੋ

ਤਿਹੁਤਮੈਤਿਹੁਤਪੁਰਭਗੋ॥ਤਿਹੁਲੋਕਭੀਤਭੀ
 ਜਿਯੋਗੋਜੰਤਕਲਾਨੀਇਕਤਕੋਗੁਰੁਕਲਾਰੁ
 ਹਿਤਭੀ॥ਯਵਕੇ॥ਲਾਗਿਕਾਪਨਤਕੋਜਬਗਯੋ
 ॥ਜੇਬੰਨਅਇਦਮਾਮੈਰਯੋ॥ਇਕਨਿਪਸੁਤਸੁਰ
 ਗਤਿਹੁਲਹਿਯੋ॥ਹਰਅਗਿਸਰਤਕੋਤਨਰਹਿਯੋ
 ਨਿਪਸੁਤਅਤਿਸੁੰਦਰਪਨੈਸੰਬਹ॥ਤਿ
 ਹਿਨਮਾਤੰਤਕਲਾਤਕੋਸਦਾਜਪਤਅਨੰਤ
 ਮ॥ਭੇਜੇਸਹਚਰਿਤਾਹੁਭਲਾਯੋਨਿ
 ਜੁਸਰਨਾਕਾਮਭੇਗਤਿਹੰਸੰਗਕਹਿਯੋ॥ਤਿਯਛੇਹਿਮ
 ਗਾਤੰਤਿਭੰਤਿਕੇਅਸਨਲਏਸੁਪਾਧੈਕੋਰਚੰਬ

ਲਾਗਿਸਕੈਗਰਿਸਕੈਨਦਿਹੈਕਹਾਈਯੋ॥ਛਿਤਬੁਝਿ

ਨਲਿਗਨਕਿਯਮਤਕੋਕਥਿਚਰਿਕੈ ॥ ਜੀ
 ਤਕਲਾਤਿਹੰਬਥਕੀਮਤਗੰਤਥਾਇ। ਤੰਤਕ
 ਲਾਤਤੋਤਸਤਮੀਤਹਿਲਯੋਦੁਗਇ ॥
 ਕੇਸੀਤਕਤਿਨਤੁਰਤੁਸੰਗਯੋਲੀਪਿਸਮਸਤਕੀ
 ਸੋਲਯੋਤਥਸਥਕੇਸਦੁਹਿਰੈਗਏ। ਰਜਕੁਮ
 ਗਤਿਯੋਸੇਭਏ। ॥੨॥ ਸਕਲਥਾਸਤ੍ਰਤਿਯ
 ਕੇਪਰੇਪਹਿਰਿਸੁਭੁਖਨਅੰਗ। ਨਿਰਥਤਛਥਿਸੀ
 ਰੁਕ੍ਕੇਜਹਿਯੋਜਗਤਅੰਗ ॥ ਨਰਿਭੇ
 ਥਤਕੋਪਹਿਰਈ। ਅਪੁਟਹਿਮਤਪਹਿਰਈ॥
 ਧਰਮਭਗਨਿਨਿਪਸੁਤਠਹਯੋਜਾਇਸਭਨੀ
 ਭੇਰਜਤਯੋ ॥ ਧਰਮਭਗਨਿਮਤਸੁਨੈ
 ਸੋਰਿਪਹੁੰਚੀਆਇ। ਰਥਥਿਰਦੈਕੀਜੀਐਤ
 ਹਿਨਿਪਹਿਰਗਸਾਇ ॥ ਸੁਨਿਮਤਥਿਯਸੀਚਰ
 ਨਤਹਿਨਿਤਹਿਯੋਆਇ। ਗਹਿਥਹਿਯੋਤੰ
 ਲੈਗਈਜਹੰਤੁਤੇਨਗਾਇ ॥ ਸੁੰਦਰ
 ਵਤਵਧਰਮਜਾਇਹਿਯੋਪਹੁੰਚੀਆਇ। ਥਿਰ
 ਅਮਿਤਧਨਦੈਕੋਯੋਕੋਅਧਿਕਰਿਏਇ
 ਜਥਾਇਹੰਬਤਨਿਪਤਿਸੁਨਿਪਈ। ਜਾਨਿਯੋ
 ਮੋਰਧਰਮਜਾਈ। ਛੇਰਿਭੰਡਰਅਮਿਤਧਨਰਿ
 ਯੋਰਹਿਤਹੇਤਥਿਰਤਿਹੰਕਿਯੋ ॥ ਮੰਤਕ
 ਥਾਪਿਤਤੀਰਉਚਗੀ। ਧਰਮਥਹਿਨਿਮੋਕੋਆਤੇ

ਘਾਗੀ॥ ਮੈਯਾਹੁ ਆਜੁ ਸੰਗ ਲੈ ਜੈਯੋ॥ ਬਨਉਪਬਨ
 ਕੇਚਰਿਤਰਿਖੈਯੋ॥ ਯੋਕਹਿਪਲਦਿਧਾਮਨਿਜੁ
 ਆਈ॥ ਘਾਸੋਕਹਿਬਾਤੁਮੁਸਕਾਈ॥ ਪਰਮਭਗਨਿ
 ਮੁਹਿਤੁਅਤਿਘਾਗੀ॥ ਇਸੀਪਾਲਕੀਚਰੋਹਮਈ
 ਬਤਕਰਤੋਉਹਮਜੈਯੋ॥ ਚਿਤਕੋਸੋਕਦੁਹਿਕ
 ਰਿਦੈਯੋ॥ ਤਹਿਪਾਲਕੀਲਯੋਚਰਾਈ॥ ਬਨਉਪਬ
 ਨਥਿਹਰਨਕੋਆਈ॥ ਬੀਚਬਜਾਹਪਾਲਕੀਗ
 ਈ॥ ਪਰਨਪਤਿਛੋਰਿਕੈਰਈ॥ ਤੇਕਹੁਕੀਰਿਸਦਿਨ
 ਅਵੈ॥ ਕੇਲਕਮਾਤਚਲੇਰੋਉਜਾਵੈ॥ ਮਨਭ
 ਵਤਕੋਭੋਗਕਮਾਏ॥ ਰਿਨਬਜਾਹਮਹਿਕਿਨੁਪਏ॥
 ਅਸਟਕਹਰਨਕੇਕੰਧਉਪਗਾਜਾਘੈਲਏਮੀਤਕੁਜ
 ਦੁਪ॥ ਜਿਯੋਜਿਯੋਚਲੀਪਾਲਕੀਜਾਵੈ॥ ਤਿਯੋ
 ਪ੍ਰੀਤਮਚਟਕੇਚਟਕਾਵੈ॥ ਲਯੋਕਹਰਪਾਲਕੀਚਰਾ
 ਈ॥ ਤਿਯੋਤਿਯੋਗਹੋਕਪਤ੍ਰਿਕੁਕਰਿਕੈ॥ ਬਨਮੈ
 ਜਾਇਪਾਲਕੀਧਰੀ॥ ਭਾਤਿਭਾਤਿਸੇਤੀਗਤਿਕਗੀ॥ ਅ
 ਮਿਤਰਬੁਢਾਯੋਸੋਲਯੋ॥ ਤਿਯਕਰਿਤਹਿਦੇਸ
 ਲੈਗਯੋ॥ ਲਿਖਿਪਤਿਯੋਭੋਗਮਹਿਧਰੀ॥ ਮਾਤ
 ਪਿਤਤਨਹਿਉਚਰੀ॥ ਨਗਮੁਰਗਮੇਕਹੁਯਹਭਯੋ॥
 ਤਤੋਮੈਯਹਰਿਤਬਨਯੋ॥ ਵਹਧਮਜਾਨਹਿ
 ਹਇਤਿਹੀਜੋਮੈਪਕਹਿਪਾਲਕੀਡਰੀ॥ ਕਚਅਭਿਲ
 ਏਦੁਹਿਕਚਕਿਏ॥ ਭੁਖਨਬਸਤਬਲਕੇਰੇਏ॥ ਜੋ

Digitized by Panjab Digital Library | www.panjabdigilib.org

ਲਕੇਸਸਭੈਬਿਲਖਏ॥ ਬਿਸਨਅਰਿਪੁਰਜੀਤਿ
 ਬਸਏ . ਸੇਸਜਲੇਸੁਸੇਸਸਭਪੁਰੀਬ
 ਮਏਅਨਿ॥ ਮਹਰੁਕੀਬਲਲਾਖਿਗੀ॥ ਏਯੇਅਸੁ
 ਗਨਿਰਨ . ਤਿਖਕੋਰੁਪਨਿਗਧਿਲਾਟਾਰ
 ਯੋ॥ ਚਤੁਰਦੁਤਤਿਹੰਤੀਰਪਠਯੋ॥ ਮੇਕਹਰੁਪਧਬ
 ਭੀਰੀਜੈ॥ ਨਤਗਮੀਚੁਮੁੰਡਪਰਲੀਜੈ
 ਤੁਹਿਤ'ਭਗਨੀਰੀਜਿਖਤਬੇਰਾਬਿਧਾਨ
 ਬਨਇ॥ ਅਬਲੈਰਿਸੁਨਤਿਖਰਈਸੁਨੁਅਸੁਗੁ
 ਕੋਰੁਏ . ਕੋਪਯੋਅਸੁਸੇਸਹੰਕਗੀ॥ ਸੈਨ
 ਜੋਰਿਦਾਨਵਨਭਗੀ॥ ਸੁੰਭਨਿਸੁੰਭਬੁਲਾਏਤਬਹੀ॥ ਰ
 ਕਤਬੀਜੁਦੁਲਾਛਨਸਬਹੀ . ਮਹ
 ਕੋਪਕੈਕੈਹਰੀਦੈਤਗਾਜੋ॥ ਉਠੇਬਾਂਧਿਬਨਨਬਾਂਕੋਬਿ
 ਰਾਜੋ॥ ਲਏਸੁਲਾਸੈਥੀਨਅਛੇਸੁਹਵੈ॥ ਬਿਖਕੋਨੋਜੋ
 ਪਾਤੁਤਕੈਰਬਾਵੈ . ਇਤੈਰੁਕੋਪਯੋਸੁੰਭੁਬਜਾ
 ਯੋ॥ ਉਤੈਬਾਂਧਿਗਾੜੀਅਨੀਇੰਦੁਅਯੋ॥ ਲਿਏਸੁਸ
 ਥੀਧਨੀਚੰਦੁਅਛੇ॥ ਸਭੈਸੁਲਾਸੈਥੀਲਏਕਕਛੇ
 ਹਰੀਕੋਪਕੈਕੈਮਹਰੈਤਛੁਕੋ॥ ਛਲੋਭੰਤਿਐ
 ਸੀਸੁਮੰਨਭਭੁਕੋ॥ ਗੁਜੈਹਥਲਾਨੇਗਜੀਖੀਭਭੋਗਾ॥ ਰੈ
 ਨਹਿਦੇਨਹੀਜਾਤਮੋ . ਹਠੇਵਦਾਂਕੀਅਨੀਸ
 ਬਲੈਕੋ॥ ਮਹਰੁਕੋਪਕੋਅਗਕੈਕੋ॥ ਟਾਏਬਸਨ
 ਜੋਪਾਸੁਐਸੇਬਿਰਾਜੋ॥ ਘੇਰੇਵਕੰਨੇਜਨਕੈਰਪੁਭ

ਜੈ ਇਤੈ ਦੈਤ ਬੰਕੇ ਉਤੈ ਰੇ ਵੇਸੈ ॥ ਦਿਤਿ ਅਸੈ
 ਤੁਜਾ ਨ ਕੇ ਮਨ ਮੈ ॥ ਬਜੈ ਸਗਾ ਤੈ ਨ ਹੀ ਭਾਜਿ ਜਾਵੈ
 ॥ ਦੁਰੁ ਓਰ ਤੋ ਖਿਗਖ ਤੈ ਨ ਹੋਵੈ ॥ ਧਰਿ ਯੋ ਲੇਹਗਾ
 ਤੈ ਤਤੰ ਭਾਤਿ ਐਸੀ ॥ ਮਨੋ ਕੁੰ ਅਭਕੇ ਮੇਘ ਕੀ ਬਿਸਰ
 ਜੈਸੀ ॥ ਪਠਿ ਯੋ ਹਥ ਮੈ ਸੁਲ ਕੇ ਮੁਲ ਲੈ ਕੈ ॥ ਤਿਸੀ ਵੇ
 ਤਛੰ ਤੀਨ ਕੋ ਛਿਪੁ ਛੈ ਕੈ ॥ ਬਜਿ ਯੋ ਰਗ ਮੁਹੁ ਤਿਸੀ
 ਖੇਤ ਭੋਗੇ ॥ ਕਿਸੀ ਕਾ ਜੋ ਬੇਨ ਮੈ ਉਪਧੋਗੇ ॥ ਲਖ ਬਾ
 ਆ ਬਿਧੁ ਜੁ ਅਰਿਸੈ ਕੈ ॥ ਗਏ ਪਾਕ ਸਹੀ ਰਖਾ ਕੀਨੁ ਕੈ
 ਡਿਮਿ ਡਿਮਿ ਡਿਮਿ ਡਮੁਰੁ ਰਮਕ ਹੀ ॥
 ਸਿਅਨੇ ਕਹਾ ਬਨ ਮਹਿ ਰਮਕ ਹੀ ॥ ਕਟਿ ਕਟਿ ਮੇਧਿ
 ਕਟ ਭਟ ਭਟ ਮੈ ॥ ਗਿਛਿ ਬੋਰ ਬਗਨ ਮਨ ਮੈ ॥ ਰਥ
 ਹਲੇ ਕੁਟਿ ਪੁਜਾ ਛਹਰ ਵੈ ॥ ਸੁਗਜ ਚੰਦਨ ਰੇਖਾ ਵੈ ॥
 ਕਹਕ ਕਹਕਤ ਕਹੈ ਮਸਨਾ ॥ ਨ ਚੋ ਬਜੇ ਜੁ ਡੁੰਘ
 ਡੁੰਘ ॥ ਪ੍ਰਮਪ੍ਰਸ ਅਸਿ ਬੰਨ੍ਹ ਨ ਭਏ ਬਰ
 ਸੇਵਿ ਸਿਖ ਬਿਸੇਖਾ ॥ ਘਾਇਲ ਸਭ ਸੁਗਭ ਏ ਜੁ
 ਤਭਏ ਅਸੇਖ ॥ ਮਹਾ ਜੁਪ ਕੈ ਕੈ ਸ
 ਭੈ ਰੇ ਵਹੇਗਾ ॥ ਤਿਆ ਪ੍ਰਤਿ ਬ੍ਰਤ ਤੇ ਨ ਜਾਵੈ ਸੰਘਾਗੇ ॥ ਗਏ
 ਜੁਛੈ ਜੋ ਧਮਾ ॥ ਠਿਛੇਗੇ ਗੇ ਤੇ ਚੁਓਰ ਐ ਕੈ ਹੋ ਕ
 ਰੇ ॥ ਕਹੰ ਜਾ ਤੇ ਰੇ ਵੈ ਸਜਾ ਨੇ ਨ ਦੈ ॥ ਇਸ ਛੇਤ ਮੈ
 ਮਹਿ ਕੈ ਤੇ ਹਿਲੈ ॥ ਮੰਡੇ ਬਾਬਨ ਨ ਬਜਾਨ ਲੈ ਕੈ ॥
 ਮਹੋ ਕਪਕੀ ਚਿਤ ਕੋ ਓਪਾਵੈ ਕੈ ॥ ਤਬੈ ਬਿਸੁਨ

ਜੁਮੰਤੁ ਐਸੇ ਚਿਰਾਗੇ ਯੋ ॥ ਸਭੈ ਰਾਨ ਵਨੇ ਸਕੇ ਤੇ ਸ
 ਧਾਗੇ ਯੋ ॥ ਜਿਸੀ ਧਾਗੇ ਮੈਂ ਨਹਿ ਬਿੰਦ ਬਿਰਾਜੈ ॥ ਲਾਖੇ ਜਾ
 ਹਿ ਕਰ ਪਕੜ ਪੁਭਾਜੈ ॥ ਜਾਲੰਧਰ ਪਕੜੇ
 ਨਾਧਿ ਤਹ ਪਹੁੰਚਿ ਯੋ ॥ ਆਪ ਤਿ ਕੋ ਰੂਪ ਪਛਾਨਿ ਕੈ
 ਗੋਲਤ ਭਈ ਮੁਠਾਇ ॥ ਭਾਤਿ ਭਾਤਿ ਤਿ
 ਹਮਾਥਾ ॥ ਚੋਰਾਗੇ ॥ ਸਭ ਕਰ ਪਕੜ ਪੁਨਿ ਵਹਿ ਯੋ ॥ ਉ
 ਰੈ ਜੁ ਪਯੋ ਭਯੋ ਸੁਨਾਉ ॥ ਤਤੋ ਤੁਮੈ ਹਿਰੈ ਸਿਰਾਉ
 ਉਤੈ ਰੈ ਤਬ ਕੇਇ ਤੈ ਰੇ ਵਾਛੇ ਆਲ
 ਇਸੁ ਲਾਗੈ ਥੀ ਸਭੈ ਕਾਛ ਕਾਛੇ ॥ ਮਹਨਾ ਮਹੁਤਿ ਸਿਖਿ
 ਰਥਾ ਜੋ ॥ ਦਿਤਿ ਯਾ ਰਿਤ ਗਾਥੇ ਦੁਹੰਭ ਗਾਥੇ ॥ ਮ
 ਹਕ ਪਕੈ ਕੈ ਕਹੂੰ ਬੀ ਮਜੁਏ ॥ ਪਰੇ ਭਾਂਤਿ ਐਸੀ ਨਹੀ ਜਾ
 ਰਬੁਏ ॥ ਕਹੂੰ ਜਾਬਾਜੀ ਜਿਹ ਬੀਰ ਭਗੀ ॥ ਕਹੂੰ ਤੇਗ
 ਭੀਰ ਕਤੀ ਕਟਹੀ ॥ ਕਹੂੰ ਪਟੁਟੇ ਕਹੂੰ ਗਭਾ
 ਗੀ ॥ ਕਹੂੰ ਜੁਨੇ ਬੇਸੁਕ ਤੀ ਕਟਹੀ ॥ ਕਹੂੰ ਸੁਲਾਸੈ ਥੀ ਗਿ
 ਰੇ ਭੁਮਿ ਐਸੀ ॥ ਰਿਪੈ ਚਹੁ ਸੇਭਾ ਮਹਾਜੁਲਾ ਜੋ ਸੀ
 ਬ੍ਰਿਰ ਕੋ ਪੁਖ ਮੈ ਸਤਾਹਿ ॥ ਤਪਥੇ ਜਾਲੰ
 ਧਾਗੇ ॥ ਚਹੁ ਗੋਰਾ ਜਾ ਪਨੇ ਲਿਯੋ ॥ ਸੁਰਪੁਰ ਮੰਤ੍ਰ
 ਚਧਾਵੇ ਕਿਯੋ ॥ ਇਹ ਚਹਿ २ ਸੀ ॥ ਥੇ ਸਨ
 ਬ੍ਰਿਰ ਕੋ ਸਤਾਹਿ ॥ ਆਨਿਰ ਜਾ ਪਨੇ ਲਿਯੋ ॥ ਲੀ
 ਧਕਹੰ ਮਾਰੀ

ਜਹੰਗੀਰ ਜਬਤਖ਼

ਹਵਾ ਬੁਰਕਾ ਪਹਿਨਿ ਨਿਹਿਕ ਅਵੈ ਆਖਿ ਸੇਕਾ
ਜਹਨ ਕੇ ਲੇਖੀ ॥ ਨਿਜ ਮੁਖ ਕਿਉ ਨ ਦੇਖ ਨ ਦੇਖੀ
ਤੋ ਕੋਠੇ ਦੇ ਕਨਕ ਪਾਯੋ ॥ ਅੰਗ ਨ ਕਹੁ ਤੀਸਤ
ਪ੍ਰਤਭ ਏ ਆਈ ਤਿਛਾ ਜਾਨੀ ॥ ਚਿਤ ਕੋ ਬੇਖੇ ਏ
ਮਤਿ ਰਹੀ ॥ ਪਨਹੀ ਰਖ ਅਪਨੇ ਲਈ ॥ ਅਪਿ
ਮਹਿਤ ਤਿਛੋ ਕੇ ਦੇਖੀ ॥ ਸਤ ਰੋਝੇ ਰਿਅਈ ਕਿਉ ਚਰੀ
॥ ਜੁ ਤਿਨ ਸੋ ਕਾ ਮਹਿ ਕਰੀ ਰਹੀ ॥ ਕਮਰੀ
ਤਿਨ ਦੇਖੀ ਬੁਖ ਨ ਲਏ ਉਤਾਗੇ ॥ ਕਿਹਿ ਨਿਮਿਤ ਅਏ
ਇਹ ਅੰਧੈ ਸੋ ਬਰਨ ਉਚੀ ॥ ਸੁਭ ਪੁਇ
ਚਿਤ ਮੈ ਜਾਨੀ ॥ ਤਕੀ ਨਾਹਿ ਤਿਛਾ ਪਹਿਚਾਨੀ ॥ ਬਿ
ਪੁਛੇ ਪਤਿ ਕੇ ਕਿਛੋ ਆਈ ॥ ਜਾ ਤੇ ਅਜੁ ਮਹਿ ਤੇ ਬਈ
ਜਬ ਲੋਤਹਿ ਤਿਛੀ ਹਿ ਸੁਪਿਅਈ ॥ ਤਕੀ
ਯੇ ਵਹੁ ਪੁਰਖ ਲੁਕਾਈ ॥ ਤਤੋ ਤਸਤ ਨ ਤਹੁ ਪੁਨਿ ਗਈ
॥ ਚੋਰੀ ਕਰਤ ਹੁਤੀ ਤਜੇ ਰਈ

ਅਤੈ ਸੰਤ

ਰਜਾ ਇਕ ਭੋਗ ਕਰ ਲਏ ਕੇ ਦੇਸ ਉਨਿ ਭੋਗ ਖਨਤ
ਰਖੇ ਤਤਿਨ ਮਾਹਿਯੋ ॥ ਨਾਕ ਨ ਕੋ ਕੁਝ ਅਭਰਿ ਤਾਹੋ

ਤਪੈਚਕੇਖਾਨਗਿਸਿਭਾਗੈਭ੍ਰਿਤਿਤਿਨ੍ਰਿਪਤਿਸੰਘਾ
 ਗਾਹੇਸੁਭੈਉਪਾਇਬਨਾਯੋਛਜੁਅਹਿਗਜੁਅਹਿਖ
 ਨਬੁਲਾਯੋ ਕਾਂਖਾਬਿਖੈਕਬੁਤਰੈਘੋਯੋਤਿਨਸੈ ਗਇਕ
 ਬਚਨਬਕਤਤੋਭਾਘੋਯੋਯੋਨਿਪਕੇਜੁਬੁਗੋਕਉ
 ਕਹਿਯੋਤਕੋਪਾਪਮੁੰਡਇਹਪਸਿਰੈ ਯਹਸੁਨਿਬ
 ਚਨਮਾਨਤੋਗਏਭੈਰਅਭੈਰਨਚੀਨੁਤਭਏਯਾ
 ਇਸਵਪ੍ਰਤਿਯਹੈਉਚੈਗੈਤਵਦੇਖਨਕੋਹਿਯੋਯਮ
 ਰ ਯੋਸੁਨਿਬਚਨਗਵਤਹੰਯੋਯੋਚਰਿਚਰਿ
 ਭੀਤਰਬੈਠਾਯੋਤਿਨਅਯੁਪੁਰੇਖਨਕੋਲਏਹਥੈ
 ਹਥਕਛਿਕੈਰਏ ਅਯੁਧਕਛਿਐਸਥਿਧਿਰ
 ਏਯੋਯੋਏਕਬਨਾਵਤਭਏਯਾਕੀਬਹੰਸੀਵਿਦੈਉ
 ਲੀਨੀਯਿਨਬੰਧੋਮੁਸਕੈਜਨੁਦੀਨੀ ਏਕਭਵ
 ਕੋਭੈਰਬਤਯੋਯਾਕੈਮੁਖਪੈਕਹਵਯੋਯੋਸਭ
 ਸਸਤ੍ਰੈਮੁਏਭਗੈਤੋਰਤਤੁਜਾਨਹਮੈ ਯਹ
 ਸੁਨਿਨ੍ਰਿਪਤਿਸਸਤ੍ਰੈਭਗੈਹਰਿਹੋਮੰਤੀਨਨਿਦੇ
 ਜਾਨਿਯੋਨ੍ਰਿਪਤਿਨਿਯੁਧਭਯੋਯੋਬੰਗੈਅਨਿਤਾ
 ਪ੍ਰੇਪਹਿਗਯੋ ਸੇਬੰਗੈਪਹਿਯੋਨ੍ਰਿਪਤਿ
 ਚਹੰਕਚੀਨਹੰਜਾਏਯਾਤੀਯਥਨਠਢਹੁਤਮੁਸਕੈਲ
 ਏਨਚਰਾਇ ਸੁੰਦਰਗਜਪੁੰਤਤਹੰਭਗੈਤੁ
 ਰਤੁਤੇਗਕਹੰਤਹਿਸੰਭਗੈਤਮਕਿਵਰਤਤੁਰਕਹਿ
 ਕਿਯੋਯਾਬਹੰਨਦੁੰਦੁਪਕਰਿਦੇਯੋ ਏਕਰਾ

ਵ ਅਗਨਿ ਤਤੁ ਕਕਹੰ ਲਾਗਿ ਲੈਗੈ ਸਾਇ। ਸੁੰਦਰ
 ਕੋਰ ਜਾਤ ਏ ਮਾਤ ਤਏ ਖਜਾਇ ਜਕ
 ਕੋ ਅਸੁ ਅਸੁ ਇਕਾ ਯੋ ਸੇ ਪਗਾ ਜੋ ਕਾ ਯੋ।
 ਚਰਦੇ ਰਤ ਹਿ ਲੋਗਾ ਯੋ ਭੇਰਗਾ ਨਿਯਨ ਕੋ ਲੈ ਦੇ
 ਕੁਕਮ ਦੇ ਘਨ ਸਰ ਦੇ ਯੋ ਸੁਦਨਾ ਸੁ
 ਨਿਪਾਇ। ਮਤ ਬੈ ਫਿਰੁ ਤੂੰ ਕ੍ਰਿਪਾ ਜੁਇ ਮਗਨ ਕੇ ਭਾਇ
 ਜੋ ਹਮੇ ਪਤਿ ਲਾਗੇ ਮੇਸ ਮੁਹੰ ਬਰਨ ਬਿਖੁਇ
 ਤੋ ਹਮੁ ਸਭ ਲਾਗਿ ਮੈ ਨਰ ਕੋ ਭੇਖ ਬਨਾਇ
 ਯਹੈ ਮੰਤ੍ਰ ਸਭ ਤੁਨ ਬਿਚਾਰਿ ਯੋ ਸਭ ਤੁ
 ਭੇਖ ਪੁਰਖ ਕੇ ਧਾਰਿ ਯੋ। ਏਕ ਦਿਸ ਕੁਕਮ ਦੇ ਗਈ ਦੇ
 ਘਨ ਸਰ ਦੁਜ ਦਿਸਿ ਭਈ ਕੁਕਮ ਦੇ
 ਘਨ ਸਰ ਦੇ ਦੇਉ ਅਨੀ ਬਨਾਇ। ਤੁਓਂ ਓਹ ਠਾਢੇ
 ਈ ਜੁ ਪਕਰਨ ਕੇ ਭਾਇ ਤੁਓਂ ਓਹ ਤੋ
 ਸਸਤ ਚਲਾਏ। ਤੁਓਂ ਓਹ ਬਾਰਿਤ ਬਜਾਏ। ਐਸੀ
 ਮਾਗਿ ਕ੍ਰਿਪਾ ਨਨ ਡਗੀ। ਏਕ ਨਉ ਬਗੀਚੀ ਵਤਨ ਗੀ।
 ਬਜੁ ਬਨ ਬਿਭੁ ਅਧਿ ਸਿਖ ਬਗੀਚੀ
 ਲੇਹ ਅਪਗਾ ਸਭ ਅਥਲਾ ਜੁ ਵਤਨ ਏਕ ਨਉ
 ਬਗੀਚੀ ਬਗੀਚੀ ਤੁਓਂ ਦੇ ਫਲੀਲੀ
 ਨੀ। ਰੇਤੁ ਅਨ ਵਹੈ ਉਰ ਮੈ ਦੀਨੀ। ਤਿਹੋਂ ਕੋ ਵਹਿਕ
 ਰਹਿਨੁ ਲਗੀ। ਤੁਓਂ ਜੁ ਵੇਖੇ ਤਮੈ ਪਰੀ
 ਸਤਨ ਸੋ ਬਲਾ ਲਗੀ ਪ੍ਰਤਿ ਪਾਕੀ ਮਾਨੀ। ਨਿਜੁ ਪ

ਤਿੰਨ ਪਾਵਤ ਭਈ ਸੁਰਪੁਰ ਕਿਯੋ ਪਾਖਾਨ ਪ੍ਰੀ
 ਤੀ ਪਾਕੀ ਜੇ ਲਗੀ ਪੰਨਿ ਪੰਨਿ ਤੇ ਨਗਿ ਪੁਰਿ ਗਹਿਯੋ
 ਜਸ ਜਗਤ ਮੈ ਸੁਰਪੁਰ ਥਾ ਸੀ ਸੁਪਾਰਿ ਜੁਝਿ ਮਗੀ
 ਪਾਖਾ ਪੰਗਤਿ ਖਤ ਨਿਕਨ ਮੈ ਗਿਯੋ ਅੰਗਾ ਸੁਕਾਥੇ
 ਨਿਖਾ ਮੁਰਨ ਭਯੋ ਤਬ ਹੀ ਕਥ ਪ੍ਰਸੰਗ

ਦੇਵ ਅਰੇਵੀ ਮਿਲਤ ਸਭ ਭਏ। ਛੀਰ ਸ੍ਰਮੰਦਮ
 ਥਬੇ ਕਹੰਗਏ। ਚੰਦਰ ਤਨਿ ਕੇ ਜਬ ਯੀ। ਦੇਵੈ
 ਉਠੈ ਕੋ ਪਕੀਤ ਬਹੀ। ਹਮ ਯੀ ਰਤ ਨੇ ਚੰਦੂ ਕੈ
 ਨਾਤ ਗਜਿ ਯਨ ਨ ਦੇਵ ਨ ਦੈ ਹੈ। ਉਮਤੀ ਅਮਿਤ ਅ
 ਨਿਨੇ ਕੇ ਦਲਿ ਹੈ। ਲਹੁ ਬੈਯਨ ਤੇ ਭਜਿ ਨ ਚਲਿ ਹੈ
 ਗਜਕ ਜਾ ਅਸ ਜਾ ਸਭ ਅਵਤਾਰ
 ਕੁਛ ਬਨਾਇ। ਜੇ ਸਟ ਬ੍ਰਾਤ ਕੰਦੀ ਜੋ ਖਤਲੁ ਹੋਲ
 ਈਨ ਜਾਇ। ਚੜ੍ਹੇ ਸਕੈ ਕੋਤ ਹੀ ਦੈ ਤ
 ਭੋਗਾ ਪੁਰੋ ਪੋਰ ਬ। ਜੇ ਮੁਸਕੁਨ ਗੋਗਾ। ਉਤੈ ਕੋ ਪਕੈ
 ਹੀ ਦੇਵ ਕੋ। ਉਠੈ ਭੀ ਤੇ ਐਸੀ ਸਮਾਨਿ ਕੁਛ ਕੇ
 ਮਤੇ ਕੋ ਪਕੈ ਕੋ ਮਹੇ ਸਥਾ ਛੇ॥ ੨੩ ਦੇਵ ਬਾ ਕੋ ਉਤੈ
 ਰੈਤ ਗਾ ਛੇ। ਛਕੇ ਛੇ ਕੁਛ ਛੀ ਮਹਾ ਐਠਾ ਐਠਾ ਚੜ੍ਹੇ
 ਪਕੈ ਸਾ ਜਿਉ ਕੈ ਐ ਕੈਠੇ। ਕਹੰਦੀ ਕਟ ਕੇ ਕੁਹੰਦੇ ਪੁਤ੍ਰ

ਟੋ॥ ਕਿਯੋਈ ਪਟਾਪੈ ਕਈ ਕਿਟਿ ਚੁਕੇ॥ ਕਹੁ ਟਕੁ ਟਕੇ
 ਭਏ ਬੀਰਭਗੋ॥ ਕਰੇ ਕਈ ਲੋਕ ਗੀ ਕਿਟਿ ਮਗੇ॥
 ਕਿਤੇ ਭਥੁ ਭਥੈ ਕਿਤੇ ਘਾਮ ਪੁਮੈ॥ ਕਿਤੇ ਅਨਿਯੋ
 ਧਾਪੇ ਭੁਮਿ ਭੁਮੈ॥ ਕਿਤੇ ਪਾਨਿ ਮੈ॥ ਕਿਤੇ ਮਾਧਿ ਕੁਕੇ॥
 ॥ ਕਿਤੇ ਬਾਛਵੀ ਨ ਕੋ ਕਾਛਿ ਚੁਕੇ॥ ॥ ਕਿਤੇ ਚੰਦ
 ਉਠੈ ਕਿਤੇ ਕਟਿ ਪੈਠੈ॥ ਕਿਤੇ ਰਾਗ ਮਾਹੁ ਸੁਨੈ ਅਨਿਯੋ
 ਹੈ॥ ਕਿਤੇ ਭੀਰਭ ਜੋ ਕਿਤੇ ਸੁਰਕੁਟੇ॥ ਕਿਤੇ ਬਜਾ ਮੇਰ
 ਥੀ ਕੋ ਸਿਲੁਟੇ॥ ਕਹੁ ਜੁਨ ਜੋ ਬੇ ਕਹੁ ਬਜਾ ਮੇਰਾ॥ ਕ
 ਹੁੰਤੁ ਮਿਠੁ ਮੈ ਰਿਤਿ ਯਾ ਰਿਤ ਭਗੋ॥ ਕਿਤੇ ਬੀਰ ਘਾ
 ਯਾਨ ਘਾਏ ਪਧਾਗੇ॥ ਕਿਤੇ ਖੇਤ ਸੋ ਮਹਾ ਬੀਰ ਭਗੋ॥
 ਇਤੈ ਸੁਰਕਾਯੋ ਉਤੈ ਚੰਦ ਪਾਯੋ॥ ਇਤੈ ਜਾਗੇ ਹੀ
 ਅਨੀ ਇਤੈ ਅਯੋ॥ ਉਤੈ ਬਾਧਿ ਬਾਧੀ ਪੁਜਾ ਬੀਰ ਬੋਕੇ॥
 ॥ ਇਤੈ ਕਲਕੇ ਪਿਯੋ ਜਿਤੈ ਕੋਨ ਤਕੇ॥ ਇਤੈ ਕਪ
 ਕੈ ਐਸਾ ਬਾਚੇ ਸਧਾਯੋ॥ ਰੁਤਿ ਯਥਿ ਤੇ ਚਰਜ ਸੁਕਾ
 ਰਿਸਾਯੋ॥ ਕਉ ਤੀਰਛੈ ਕਉ ਮੰਤਰੀ॥ ਲਿਖੈ ਜੰਤ
 ਕਉ ਕਉ ਤੰਤ ਸੈ॥ ਕਿਤੇ ਤੇਗ ਸੁਤੈ ਕਿਤੇ ਬਾਨ
 ਮੈ॥ ਕਿਤੇ ਗੋਠ ਨੈਗੁ ਜਗੇ ਲੇਉ ਭਗੋ॥ ਕਿਤੇ ਮਹਾ
 ਠਵੈ ਕਿਤੇ ਤੀਰਛੈ॥ ਕਿਤੇ ਬੀਰ ਬੀਰਨ ਕਉ ਮੰਤਰੀ
 ॥ ਕਹੁ ਛਾਤੈ ਜੁਏ ਕਹੁ ਛੰਤੁ ਟੋ॥ ਕਹੁ ਬਾਜਤ
 ਜੀ ਜਿਗਾਯੁ ਟੋ॥ ਕਿਤੇ ਪਾਮ ਪਾਸੈ ਕਿਤੇ ਛੇ ਕਛੇ॥
 ਕਿਤੇ ਛਿਪੁ ਛੇਕੇ ਕਿਤੇ ਛੇ ਲੋਛੇ॥ ॥ ਕਿਤੇ ਸੁਗੰਧ

ਨਕੇਗਗਗੋਗਾਬ ਚੇਖੀਗਬੰਕਨਬਾਜੀਉਮੰਗੋਮ
 ਹਭੇਗਗੀਮਾਨਾਨਬਾਜੋਇਤੈਰੇਵਜਕੇਉਤੈਰੇ
 ਤਗਜੇ ਉਠੇਗਗਮਰੁਮਾਖੇਤਭੰਗੋਇਤੈਸੁ
 ਅਨੇਸੁੰਭਰੇਨੀਸੁਭੰਗੋਚਿਤਲਾਕੁਲਾਕੁਪੀਮਾ
 ਛੀਧੋਪਾਦੇਨਾਗੀਲੇਕਿਸੁਤੇਪੁਬੋਧੇ ਪਰਿਯੋਲੇ
 ਹਗਕੇਸਾਖੇਤਭੰਗੋਇਤੈਰੇਵਕੇਪੋਉਤੈਵੇਤੰਕਗੀ
 ਜੁਗੇਅਨਿਰੋਉਤੈਯੋਕਨਭਾਜੋਚਲੇਭਜਿਤਕੀ
 ਸਮਤਨਲਾਜੋ ਜੁਗੇਅਨਿਭਈਭੈਯੋਕਨਹ
 ਗੋਮੈਸਚਪੈਪੰਵਪਛੇਨਡੰਗੋਭਰੇਛੋਭਛੋਤੀਮ
 ਹਰੁਦਨਚਿਯੋਪਰਿਯੋਲੇਗਗਗੋਮਾਨੋ ਹ
 ਠੇਐਠਿਯੋਗਗਗੋਠੇਠਿਕੈਕੈਮਾਨਜੁਧਸੰਗੀਮਾਨੀ
 ਧੰਸੈਕੈਮਾਨਸੁਲਸੈਥੀਨਕੇਵਡਛੰਗੋਇਤੈਰੈਤਥੰ
 ਕਉਤੈਰੇਵਮੰਡੇ ਇਤੈਰੇਵਮੰਡੇਉਤੈਰੈਤਕਪੋ॥
 ਕਜੇਨੰਗਛੇਪੁਥੀਪਇੰਧੋਪੋਤਬੈਬਿਸਨਜੁਮੰਡ
 ਐਸੇਬਿਚਗਿਯੋਮਾਨਸੰਦਰਏਸਕੇਤੇਸਧਰਿਯੋ
 ਮਾਮੇਹੀਤੇਸਧਰਿਯੋਕਨਈਜਿਨੈਨੈਕਹੇਯੋ
 ਗਯੋਸੋਲਭਈਇਤੈਰੈਤਥੰਕਉਤੈਰੇਵਸੋਗੋ
 ਦੁਭੈਰੇਨੀਮਾਨਜੋਧਾਇ ਕਾਕਾਡ
 ਅਕੁਚੰਦਮਾਸਿਵਕੰਦਰੇਖਨਾਏਐਗਵੰਤਤੁਰੁਉ
 ਚਸੁਗਹਿਤਗਿਰੇਏਸੁਖਪਾਇ ਕੀਮਤਕਮਾਨੁ
 ਲਾਕੇਮੀਆਪੁਨਲਈਮਗਾਇਰੇਵਅੰਮ੍ਰਿਤਅਸੁ

ਮਾਓਯੋ

ਗਨਸੁਰਾ ਬੰਟਤਭਏ ਬਨਾਇ ॥ १ ॥ ਰੰਤਰੁ
 ਰੁਪਨੰਤਰੀ ਲਿਖਿਆ ਸਭਜਗਕੇ ਸੁਖਕਾਗਨਰਿਖਿਆ ॥
 ਤੀਨਿਗਤਨਰਿਖਿਅੰਗਨਿਕਗੋਤ੍ਰਮੁੰਤਿਨੁਲਖ
 ਤੋਤਪਿਯੋ ॥ ਗੰਢਿਹੋਛਾਖੋਹਿਸੁ
 ਹਾਸੁਸੋਕਨਿਵਰਿਅਸੋਕਪਜਾਯੋਛਿਗਿਬਿਵਰ
 ਕੰਦੀਨੁਦੋਉਸੁਭਭਗਭਗਿਯੋਸਭਹੁਹਿਭਾਯੋ
 ਜਗਕੀਰਕਲਾਨਿਪਿਕੋਹਿਮਿਮਨਮੋਨਾਵਹੋਹਿਯੋ
 ਜਿਤਿਨੁਦੀਨੁਸੁਲੀਨੁਸਭੋਹਿਸਕਹੁਨਾਥਪਿਯੋ
 ਰਉਚਯੋ ॥ ਇਨੈਅਮ੍ਰਿਤਬਾਇ
 ਯੋਉਨੈਮਰਿਖਦੀਨੋਛਲੇਛਿਪੁਛੈਲੀਛਲੀਭੋ
 ਸਕੀਨੋਮਹਾਬਸਤੰਧਯੋਇਤੈਅਪੁਸੋਹੀਸਭੈਦੈ
 ਤਦੇਵਨਕੇਚਿਤਮੋਹੈ ॥ ਧਰਿਯੋਰੁਪੁ
 ਯੋਕੇਤਹਾਅਪਨਤੁਰਤੁਮੁਗਾਛੈਲੀਛਿਨਕਮ
 ਛਲਿਗਯੋਜਿਤੇਹੁਤੇਅਸੁਗਾਹਿ

ਨਹੈਲਕੇਦੇਸਮੈਬਿਜੈਸਿਧਾਇਕਨਾਥਾਗੋਨਿਰਿ
 ਵਸਤਾਗਿਯੋਹੋਛੁਲਮਤੀਕੇਸਾਥ ਬਿਜੈਸਿਧਾ
 ਜੋਕੇਸਵਜਪਤਾਠਹੁਜਾਮਾਛੁਲਨੁਕੇਸਗਤੀ
 ਯੋਛੁਲਮਤੀਜਿਹੰਨਾਮ ਬਿਜੈਸਿਧਾਇਕਰਿਨ

ਗਏ ਅਖੇਟ ਕੇ ਕਾਜਾ ਭੁਮਰ ਕਲਾ ਕੇ ਰੂਪ ਲਾਖੀ
 ਫਿਰੇ ਮਹਾਜਾ ਤਤੰਤੀ ਥਿਅੰ ਪੰਮ
 ਤਿਯਾ ਅਨੀ ਗਵੇਰੇ ਸਿਓ ਲਲਾਚ ਨੀ ਕੁਲਮ
 ਤੀਸੁ ਨਿਅਧਿਕਾਰੀ ਸਾਈਆ ਅਰਗੇ ਸੰਤ ਕੇ ਗ੍ਰਿਹਿ
 ਈ ਤੇ ਸੰਘਿਕ ਨੇ ਹੁਪ ਜਾਯੋ ਪਰਮ ਭਗਾਨਿ
 ਕਹਿਤਾ ਹਿਥੁ ਲਾਯੋ ਚਿਤ ਸੈ ਅਧਿਕ ਕੇ ਪਤਿ ਯਧ
 ਸਿਯੋ ਤਕੀ ਨਾ ਸਧਾਤ ਅਟਕ ਗਿਯੋ ਜਾ ਕੀ ਤਿਯਾ
 ਉਪਾਸ ਕਜਾ ਨੀ ਵਹੈ ਘਾਤ ਚੀਨ ਤਭੀ ਗਨੀ ਗੁਰੇ
 ਹੋਏ ਕਥਨਾਯੋ ਜਾ ਪਰ ਅਗਾਨਿ ਤਰਬ ਲਗਾਯੋ
 ਦੋਸਤ ਦਿਤਤ ਚਲਿ ਜਾਵੈ ਪੂਜਿ ਗੁਰ ਕੋ ਪੁ
 ਨਿਧਰਾ ਵੈ ਮਠਾ ਚੋਭਿ ਚੀ ਪੁਜਾ ਸੈ ਪੈ ਸੁਗਨ
 ਨਗ ਅਸੁਗਮ ਨੇ ਸੈ ਪੁਰਬ ਸਿਨੁ ਸੁੰਦਰ
 ਗਸੈ ਤਿਹੰ ਠਕੈ ਪਯਾਨਾ ਮਹੁਰ ਕੋ ਪੂਜਿ ਕੈ ਚੁਹਿ
 ਬਸੈ ਗ੍ਰਿਹ ਅਨਿ ਏਕ ਦਿਵਸ ਗਨੀ ਲੈ
 ਤਕੇ ਤਹੰ ਗਈ ਨਿਜੁ ਕਰਮੀ ਸਿਗਾ ਹਿਵਹਿ ਮੁੰਡਕਾ
 ਟਤਭਈ ਸੀ ਸਕਾਇ ਸਿਵ ਉਪਰ ਯੋ ਚਰਾਇ ਸੈ ਹਿ
 ਗਵਤ ਨਿਪ ਪ੍ਰਤਿਅਪੁਚਿਰਾ ਲੋਯੋ ਆਏ ਕੈ
 ਪਰਮ ਭਗਾਨਿ ਮੁਹਿ ਸੰਗ ਲੇ ਗੁਰੇ ਹੋ ਜਾਇ ਮੁੰਡਕਾਇ
 ਨਿਜੁ ਕਰਮੀ ਸਿਹ ਪਰਿਯੋ ਚਰਾਇ
 ਯੋ ਸੁਨਿ ਬਤਤਹੰ ਨਿਪ ਆਯੋ ਜਹੰ ਤਿਯੋ ਤਨ ਨਾਏ ਕੈ
 ਘਾਯੋ ਤਹਿ ਨਿਹਿ ਰਕਿ ਤਹਿ ਤਹਿ ਯੋ ਤਿਯੋ ਤਕੈ

ਕੁਥੈ ਨਨਕਾਹੇ ਯੋ . . . ਮੁੰਡਕਾਇ ਜਿਨ੍ਹਾਂ
 ਜੁਕਰਨੁ ਹਰਪਰਿ ਯੋ ਚਰਾਇ। ਧੰਨਿ ਯਾਤ੍ਰਿਯਾ ਧੰਨਿ
 ਸਾਇੰ ਧੰਨਿ ਯਾਤ੍ਰਿਯਾ ਧੰਨਿ ਸਾਇ। . . . ਰਹਿਯੋ ਤਿ
 ਹੰਨਾ ਹਿਕੋ ਚਿਤ ਆ ਤੋ ਸੋ ਕਬ ਛਾਇ। ਫੁਲ ਮਤੀ ਕੇ
 ਵਨ ਮੈ ਬਹੁ ਹਿ ਬਸਤ ਭੋਯੋ ਆਇ . . . ਸਦ ਤਿਮ
 ਹੋ ਨਿਜ ਕਰਨੁ ਸੋ ਅੰਮ੍ਰਿਤ ਪੰਹਿ ਰੇਖਾਇ। ਗਜ ਕੋ ਨਿ
 ਬਸਿ ਕਿਯੋ ਐਸੇ ਚਰਿਤ ਬਨਾਇ . . . ਬ੍ਰਹਮ ਬਿਸੁ
 ਨੁ ਸੁਖ ਅਸੁਖ ਸਭ ਰੈਨ ਪੈ ਪਰਿ ਨਗਾਇ। ਬੇਰ ਬਿਸ
 ਅਰੁ ਬੇਰ ਤਿਯ ਭੇਰ ਸਕੈ ਨ ਹਿ ਪਾਇ। . . .

ਲੰਕਾ ਮੈ ਬੰਕ ਨਿਸ ਚਰੇ ਬਾਘੁ ਨੰਦਨ ਕੀ ਸੁਨਿਏ ਕ
 ਰਨੀ। ਰਵੇ ਪੁੰਡਕ ਲੜ ਸਮੈ ਤਹੇ ਇਹ ਬੇਤ ਮਾਧ
 ਲਧੀ ਹੋ ਸਭ ਹੋਯੋ ਤਤ ਕਲਾ ਰਗ ਤਿਕੋ ਚਕ ਸੇ
 ਮਦ ਮੰਤ੍ਰਿ ਪਾਨੀ। ਕੋਟੇ ਕੁਕੁਦਿ ਸੁਮੁਦ੍ਰ ਕੋ ਫਿਯੋ
 ਗੋਸ਼ ਅਨਿਪ ਹੋਯੋ ਅਭਿਮਾਨੀ ਆਠਕਾ ਦੇਸ
 ਅੰਧੇ ਰਹਿਯੋ ਪੁਨਿ ਸੁਖ ਰਹੈ ਭਜਨ ਧੁੰਧ ਮਿਟਾਈ।
 ਰਨ ਵੇ ਕੋ ਲਾਖਿ ਲੋਕ ਨ ਕੋ ਮਾਤੰਗੀ ਚੇਤ ਮੈ ਉਪਜੀ
 ਤੁਰਤਾਈ। ਬੰਧਿ ਮਨੀ ਭਟਕੁ ਹਿ ਚੜ੍ਹੇ ਪੁਜੀਤ ਨੀ
 ਜਿਯਾ ਬਿੰਤ ਬਨਾਈ। ਬਨਕ ਮਨਗਾਰ ਬਗ ਛੇਨਕੀ

ਅਨਿਕਗੀਤਿਹੰਸਾਬਲਗਈ ਏਕਪਰੇਭੁਤਗਤਤ
 ਏਤਮਏਕਲਗੋਤਦਘਾਇਲਾਪੁਮੈ॥ਏਕਚਲੇਭਾਨਿ
 ਕੈਰਨਤੇਇਕਅਨਿਪਰੇਮਰਿਕੈਗਿਰਿਛੁਮੈ॥ਏਕਮਰੇ
 ਯਾਹੈਕੈ ਹੈਉਪਰਾਥਨਪੈਇਕਸਮੰਦਨੁਮੈ॥ਮਾ
 ਨਤਿਬੇਨੀਕੇਤੀਰਥਪੈਮੁਨਿਨਾਇਕੁਪੁਸ਼ਪਅਧੀਮੁਖ
 ਧੂਪੈ ਕੋਚਕਿਪਨਕਸੇਕਟਨੀਕਟਿਅਗਉਤੰ
 ਗਸੁਰੰਗਨਿਖੰਗੀ॥ਚੌਪਚਲੈਚੁੰਭੰਗਨਤੰਘਨਸਾ
 ਵਨਕੀਘਟਜਾਨੁਉਮੰਗੀ॥ਜੰਗਾਨੇਸੰਗਪਰਿਯੋਸੰਗ
 ਸੁਰਨਨਚਿਯੋਹੈਅਪੁਤਹੰਅਰਪੰਗੀ॥ਰਿਸਭਰੇਨ
 ਫਿਰੇਤ੍ਰਸਿਕੈਰਨਰੰਗਪਚੇਰਵਿਰੰਗਫਿਰੰਗੀ

ਭੇਰਪਰਿਯੋਭਰਥਤੰਭਗੀ॥ਨੰਚੇਸੁਰਬੀਰਹੰਕਰੀ
 ॥ਬਹੁਬਿਣਕਿਏਨਾਇਕਤਿਹੰਲਾਜੀ॥ਅਪਿਕਕੋਪ
 ਦਨਵਕੇਜਾਗਿਯੋ ਏਕਹਥਤਿਨਗਦਸੰਭਗੀ॥ਦੁ
 ਜੇਕਰਤਰਵਰਿਨਿਕਗੀ॥ਜਾਕੈਏਰੈਤ੍ਰਬਿਣਮਗੈ॥
 ਏਕਚੋਟਚੋਥਹੀਰੈ ਜੋਕਉਤਾਕਹੰਘਵਲ
 ਗਵੈ॥ਫੁਟਿਕ੍ਰਿਪਨਹਥਹਿਜਾਵੈ॥ਦਨਵਕੋਪ
 ਅਪਿਕਤਖਕਗੈ॥ਪਾਨਫਿਰੰਗਿਨਬਹੁਕੇਰੈ

ਮੁਹਨਾਦਕੈਕੈਜਾਏਰੈਤਪਵੈ॥ਪਨੀਮੈ
 ਨਕੈਮਾਹੈਕੈਕੈਸੁਜਾਵੈ॥ਘੋਰੈਕੈਨੋਪਲਾਹੈਮਕੈਕੈ
 ॥ਚਲੈਖਾਜੋਹੈਮੁਹਨਪਤੈਕੈ ਭਾਖੈਰੈਤਤਰੀ
 ਸਭੈਤੁਪਭਗੋ॥ਮਾਤ੍ਰਮਕੈ ॥ਮੈਸੇਨਾਗੋ॥ਚਲੈ

ਭਾਮੋ ਕੈ ਕੋ ਹੀ ਨਿਗਿਨ ਆਏ ॥ ਕਮੀ ਬਜਰ ਜੋ ਪਾਏ
 ਪਯੋਏ ਸੈਨ ਭਜਤ ਲਾਖਿ ਭੁਟਿ ਗਿਸਿ ਭ
 ਗਾਲ ਪਾਇ ਕੋ ਪਕੈ ਕੈ ਫਿਰਿ ਪਗੇ ਜੇ ਤੇ ਲਾਖੈ ਦੈ ਤਫਿਰਿ
 ਆਏ ॥ ਘਾਇ ਘਾਇ ਜਮ ਲੋਕ ਪਠਾਏ ਬੀਸ
 ਹਜਰ ਕਮੀ ਤਿਨ ਘਾਯੋ ॥ ਤੀਸ ਹਜਰ ਸੁਖ ਜਾਖ ਪਯੋ
 ॥ ਚਾਲਿਸ ਸਹਸਰ ਤਹੰ ਰਬ ਕਾਏ ॥ ਅਭੁ ਨ ਜਿਯੋ ਜੋ
 ਧਾਚਲਿ ਛਾਏ ਬਹੁ ਗਿਰਾਗਾਹਿ ਹਖ
 ਮੈ ਪ੍ਰਤਿਨ ਪਤਨ ਅਪਗਾਭੀ ਤਿਭੀ ਤਿਸੈ ਪ੍ਰਤਤ
 ਯੋਕ ਛੁਨ ਸੰਕ ਬਿਚਾਰ ਤਸੈ ਜੋ ਪ
 ਸੁਭੈ ਕਹਿ ਰੇਗੇ ॥ ਤਿਨ ਤੇ ਗਏ ਨ ਅਸੁਰ ਸੰਘੇ ॥ ਉਗ
 ਯੋਚੰਦ ਸੁਰ ਅਸਤ ਏ ॥ ਸਭ ਹੀ ਸੁਭਟਿ ਗ੍ਰਿਹਨ ਹ
 ਏ ॥ ਭਯੋ ਪ੍ਰਤਤ ਬਤ ਮੀਮਿ ਟਿਗੇ ॥
 ਕੋ ਪਥਹੁ ਰਿਸੁਰ ਨ ਕੇਭੋ ॥ ਫਿਰੇ ਜੋ ਰਿਤ ਹੰ ਚਲਿ
 ਆਏ ॥ ਜਿਹੰ ਦੈ ਤਧ ਨੇ ਭਟਧਾਏ ॥ ਭਾਮੀ
 ਖੇਤ੍ਰੈ ਨ ਚਾਵੈ ॥ ਕਿਤੇ ਚੰਦ੍ਰ ਹੰਸ ਚਮਕਵੈ ॥ ਤਨਿ
 ਤਨਿ ਕੇਤਿ ਕਬਾਨ ਨ ਮਗੈ ॥ ਅਮਿਤ ਧਾਵਰਾ ਨਵ
 ਪਰਭੈ ॥ ਹਠਿਯੋ ਅਪਰਾਨਵ
 ਗਰਾਹ ਬਲੈ ਕੈ ॥ ਲਈ ਕਾਫਿ ਕਾਤੀ ਮਹੰ ਕੋ ਪਕੈ
 ॥ ਜਿਤੇ ਅਨਿਯੁ ਕੇਤਿ ਤੇ ਖੇਤ ਮਗੇ ॥ ਗਿਰੇਭੀ ਤਿਯੋ
 ਸੀਨ ਜਾਵੈ ਬਿਚਾਰੇ ॥ ਕਿਤੇ ਹੰਕ ਮਹੈ ਖਿਤੇ ਪੁੰ
 ਮਧੁ ਮੈ ॥ ਕਿਤੇ ਭੁੰਮਿ ਜੋ ਪਪਰੇ ॥ ਅਨਿਯੁ ਮੈ ॥ ਕਿਤੇ

ਪਾਨਿ ਮਹਿ ਕਿਤੇ ਹੁੰਦੇਗੇ॥ ਕਿਤੇ ਜੁਪਸੀ ਭੀ ਨ ਕੇਸੀ ਸ
 ਤੈ ਕੁੰਭ ਜੁਪਸੀ ਕੁੰਭ ਜੁਪਸੀ ਕੁੰਭ ਜੁਪਸੀ ਕੁੰਭ
 ਚੰਡੀ ਕਰੀਤ ਜਡਗਾ ਚਲੇਭਾ ਜਿਥੋਂ ਪਾਸ ਭੈ ਹਰਿ ਮ
 ਨੀ ਕਛੁ ਲਾਜ ਕੀ ਬਾਤ ਕੋ ਨਹੀ ਜਾਨੀ ॥ ੩੪ ॥
 ਰੰਗੀ ਮਹਿ ਕੋ ਪਵੇਗਾ ਲਗੇ ਅਨਿਤ ਸੋ ਨ ਨੈ ਕੈ ਪ
 ਧੇਗਾ ॥ ਛੇਕੇ ਛੇਤ ਛੇਤੀ ਮਹਿ ਕੋ ਪਵੇਗਾ ਚੁੰਭੇ ਤੋ
 ਮਹਿ ਮਹਿ ਕੁ ਕੇ ॥ ੩੫ ॥ ਜਿਤੇ ਅਨਿਤੁ ਭੈ ਸਭੈ
 ਖੇਤ ਖਾਏ ॥ ਬਚੇ ਜੀਤਿ ਤੇ ਛਾਡਿ ਖੇਤ ਪਰਾਏ ॥
 ਰੰਗੇ ਹਰੀ ਦੇ ਹਰੀ ਖਗੁ ਟੋ ॥ ਮਹਾ ਜਨ ਕੇ ਮੁੰਡ
 ਫੁਟੇ ॥ ੩੬ ॥ ਚੰਧਾ ॥ ਚੀਸੁ ਜਾ ਰਕਰੀ ਕੁਪਿ ਮਹਾ
 ਤੀਸੁ ਜਾ ਰਾਸੁ ਹਨਿਤਗੇ ॥ ਚੰਦਿ ਸੁਸਟ ਸਰ
 ਥਿਨ ਰਥ ਟੋ ॥ ਸੁਰਿ ਸੁਰ ਸੁਰ ਥੀ ਹੁੰਦੁ ਟੋ ॥ ੩੭ ॥
 ॥ ੩੮ ॥ ਏਤੀ ਸੈਨ ਸੰਘਾ ਰਿਕੇ ਪੈਰ ਲਾਹਿਯੋ ਅਪ
 ਗਾਜ ਨੁਕਰਿ ਜਏ ਨ ਕੰਧਿ ਤੋਂ ਆਏ ਨਹਿ ਸੰਸਾਰ
 ਸਭ ਹੀ ਥੀ ਗੁੱਧ ਕਾ ਮੋਹਗੇ ॥ ਤਿਨ ਤੋਂ ਗ
 ਏਨ ਦੋਨ ਮਹਾ ਖੇਤ ਛੇਰਿ ਸਭ ਹੀ ਘਰਾਏ ॥ ਮਤੇ
 ਕਰਤ ਐਸੀ ਬਿਧਿ ਭਏ ॥ ਕੈਸੇ
 ਮਹਿ ਮਹਿ ਨ ਨਿਸ ਚਗੁ ਪਸਭੈ ਕਰਿ ਕੈ ਭਟਾ
 ਗਾ ਬਨ ਕ੍ਰਿਪਾ ਨਗਰਾ ਬਰਛੀ ਨ ਕੇ ਭੰਤਿ ਅਨੇਕ
 ਨਘਾਇ ਪ੍ਰਗੈ ਸੋ ਨਹਿ ਭਾਜਤਗਾ ਜਤ ਹੈ ਗਨੇਤ
 ਨਿਵਰਤਨ ਕਿਯੋ ਨਿਵਰੇ ॥ ਦੇਸਤ ਜੈ ਕੁੰਭਾਇ

ਬਾਨੀ

ਬਸੈ ਕਹ ਆਵਤ ਹੈ ਮਨ ਮੰਤ੍ਰ ਤਿਹੇ
 ਇਹ ਮਤੀ ਬੇਸ਼ੁਤ ਹੋਈ ॥ ਅਧਿਕੁ
 ਪਤੋਂ ਜਗ ਕਹਈ ॥ ਸੁਯਾਚੰ ਦੇਖਿ ਤਿਥੇ ਪਗੀ
 ਜਨੁ ਯਾਹੀ ਤੇ ਲੈਉ ਜੇ ਘਾਹੀ ॥ ਤਿਨ
 ਬੀਹਤਿ ਤੇ ਲਯੋ ਚਲੀ ਤਹ ਕਹੰਧਾਇ ॥ ਬਸ
 ਪਹਿਗਿਤ ਤਕੋ ਚਲੀ ਜਿ ਤ ਅਸੁ ਗੋਰੇ ਗਇ
 : ੩ : ॥ ਸੇਵਾ ਅੰਗ ਮਿਠਾਈ ਲਈ ॥ ਮਦਨ ਮੋਹ
 ਰਪ ਭਉ ਮਿਟਈ ॥ ਜਹੰਨ ਲਖ ਤ ਅਸੁ ਗੋਰੇ ਗਈ
 ॥ ਤਿਨ ਲੇਖਨ ਮੋਸਕ ਲਲਗਈ ॥ ਜਖ
 ਨੈ ਕੋ ਭੁਖ ਸੰਤ ਯੋ ॥ ਤਖ ਥਨ ਕੋ ਭੋਭਨ ਫਲ ਅ
 ਯੋ ॥ ਮਦਨੇ ਮਿਪ ਕਵਨ ਚਖਾਇ ॥ ਸਾਮਰਾਇ ਤ
 ਅਧਿਕ ਮਨ ਭਇਸ ॥ ਪੀਸਰ ਗਭਿ ਯੋ ਮਤ
 ਅਭਿਮਾਨੀ ॥ ਯਹ ਜਖ ਬਤ ਬੇਸੁਨ ਜਾਨੀ ॥ ਭੀ
 ਤੁਤਿ ਬਾ ॥ ਦੋ ਬਜਾਈ ਗੀਤਿ ॥ ਨੇਕਤ ਨ ਕੋ ਗਈ
 : ੪ : ॥ ਜਿਯੋ ਪ੍ਰਾਨ ਚਰੀ ਆਵੈ ॥ ਤਿਯੋ ਤਿਯੋ ਚ
 ਨੀਸਿ ਚੁਗਵੈ ॥ ਕੋ ਪਕਥਾ ਜਿਯੋ ਤੇ ਜਖ ਗਈ ॥ ਕ
 ਰਕੀਸਰਾ ਬਖੀਸ ਕਹਿ ਰਈ ॥ ॥ ਆਈ ਨਿਕਟਿ
 ਲਖੀ ਜਬ ਧਿਆਈ ॥ ਪੁਤੀ ਕ੍ਰਪਨ ਸੋਭਿ ਰੈ ਗਈ ॥ ਆ
 ਯੁਧ ਬਖਸਿ ਨਿਗੁਪਤ ਯੋ ॥ ਯਹ ਸਤ ਭੋਰ ਤਿਨੈ
 ਲਖਿ ਲਯੋ ॥ ਨਾਚਤ ਨਿਕਟੈ ਤਕੇ ਆਈ ॥ ਸ
 ਕਰ ਕੋ ਸੁੰਗਈ ਭੁਆਈ ॥ ਤਸੈ ਜਤ ਮਤ ਇਹ ਕਿਯੋ ਭਿ

ਇਯੋਤ ਨਿਕੈਰ ਕਹਿ ਲੇਖੇ : : : : : ਤਨੇ ਕਉ
 ਅਤ ਤਕੇਤੁ ਗੁਬੰਧਿ ਗਯੋਤ ਤਕ ਲਾਗਨ ਵਕੈ
 ਬੰਧਤ ਭਈ ਇਹੰ ਚਹਿਤ ਕਹਿ ਬਾਲ : : :
 : : : : : ਕਹਿ ਲੇਖੇ ਲੇਖੇ ਨੇ ਇਸੀ ਛੈਲ ਬਾਲਾ ਲੇਖੇ
 ਬਲਿਕੈ ਕੈ ਮਹਤੁ ਪਾਲਾ ਬਾਧਿ ਬੀਗਮ ਤਨ
 ਕੋ ਜੋਗ ਅਯੋਗ ਸਭੈ ਗਮ ਬਾਸੀ ਨਕੈ ਲੈ ਰਿਖੇ
 : : : : : ਪੁਬ ਮਗਮ ਬਾਸੀ ਨਕੈ ਤਰਿਖੇ ਯੋਗ
 ਪੁਨਿ ਰਖੇ ਰਿਖੇ ਮੈ ਤਿਸੈ ਗਾਭਿ ਭਗਿਯੋਗ ਜਿਨੈ ਲੈ ਗਰ
 ਕੋ ਪਨੇ ਬੀਗਮ ਗਾਭੇ ਤੇ ਜਮ ਤਨ ਕੇ ਤੇ ਬਿਚਰੇ
 ਜਿਨ ਬੇਚਰ ਕਰ ਖੰਗ ਲੈ ਖਤੀ ਤੇ ਅਪਰ
 ਤਿਛੈ ਲੀ ਇਹੰ ਛਲ ਛਲਿਯੋ ਅਸੈ ਚਹਿਤ ਬਿਚਰ

੭੬

ਵੇਸਤ ਪੀਸ ਕੇ ਬਿਖੈ ਗਯੀ ਸਿਨ
 ਸਨੀਏ ਕਾਜਿ ਤਿਨ ਕਉ ਤਿਹੰ ਸਕਿ ਭਿਗਿ ਭਿਗਿ
 ਗਏ ਅਨੇਕ ਅਬ ਦੁਲਨ ਬੀ ਤਹੰ ਕਹੰ
 ਪਯੋਗ ਚਹਿ ਰਿਯੋ ਸਲਾਗਿ ਜੁ ਪਮ ਚਯੋਗ ਅਧਿਕ
 ਮਹਿ ਗੋਲਿ ਨ ਕੀਤਈ ਭ੍ਰਿਤ ਨ ਬਿਸਹਿ ਸਕਲ ਸੁ
 ਪਿਯਾਈ ਅਧਿਗਯੀ ਤਵ ਨ ਕੋ ਤਹੰ ਯੋਗ ਯੋਕੇ
 ਨੀਨ ਮੇ ਤਹੰ ਮਹਿ ਯੋਗ ਅਟਕ ਤੇ ਕਾ ਅਟਕੀ ਭਈ ਅ

ਧਿਕ ਮਾਹਿਗੋਰਿਨ ਕੀਰਣੀ : ਭਰਿਭਗਿਤੁ ਪਕਤ
 ਨਤਿ ਖਲਿਖਾਵੈ ਲੈ ਲੈ ਕਮੈ ਪੁਰਖ ਚਲਾਵੈ ਤ
 ਕਿਤ ਕਿਤ ਨਾ ਕੋ ਮੈ ਮੈ ਗੈ ਹੈ ਗੈ ਰਬ ਧੀਰ ਨ ਬਿਰੈ
 ਭਰਿਖੈ ਦੁਕਤਿ ਖਸਿਸਤ ਬਨਈ ॥ ਖਨ ਨ ਬੀ
 ਕੇਤਿ ਜੈ ਲਗਾਈ ॥ ਲਾਗਤ ਘਾਇਓ ਏਨ ਹਿਭਾਖੋ
 ਮਹਿ ਪਾਲਕ ॥ ਤਿਤ ਭੀ ਖੋ ॥ ਨ ਬੀਤੁ ਪ
 ਕੇ ਸੰਗ ਹਨਿ ਖੋ ਉਤੈ ਜੁ ਪਾਤਿ ਹੋਇ ॥ ਇਤ ਭਿਤ
 ਪਤਿ ਲੈ ਘਰ ਗਏ ਉਤੈ ਨ ਜਾਨੈ ਕੋਇ ॥ ਏਕ ਤੋ ਪ
 ਚੀਤੁ ਪਕ ਲੈ ਬੰਧੀ ਸਿਸਤਿ ਬਨਾਇ ॥ ਤਕੇ ਪਤਿ
 ਕੇ ਉਗ ਬਿਖੈ ਗੋਲੀ ਹਨੀ ਗਿਸਾਇ ॥ ਲਖੋ
 ਤੁਪ ਕੇ ਬਿਣ ਭਟਾਹੁ ਫਿਓ ਗੋਰਾ ਚੀਨਿ ਕਟਤ ਵ
 ਤਿਖ ਬੁਝਿਓ ਚਕ ਮਕਣਹਿ ਕਢੀ ਚਿਨ ਗਾਈ
 ਤਿਨ ਛਪਰ ਨ ਮੋਢਿ ਪ੍ਰਪ੍ਰਜਾਈ ॥ ਮੁਗਲ ਸੇਖ ਸੇ
 ਘਰ ਤਹ ਆਇ ॥ ਤਤਿ ਖਤੈ ਖੋ ਬਚਨ ਸੁਨਾਇ ॥ ਆ
 ਬਤੁਇ ਸਤੀ ਹੋਇ ਮਗੀ ॥ ਨਿਕਟ ਲਾਗਿ ਹੋਤੁ
 ਉਚਰੀ ॥ ਸੁਤ ਬਲ ਕਭਰਤਾ ਮਹਿ ਖੋਇ
 ਨ ਕੋ ਪ੍ਰਥਮ ਜਗਾਇ ॥ ਬਹੁ ਹਿਤ ਹੋਏ ਪਾਮ ਮੈ ਆਹੁ
 ਬਸੈ ਗੀ ਆਇ ॥ ਪ੍ਰਥਮ ਚਿਤ ਮੈ ਸੁਤ
 ਕੋ ਭਰਿਓ ॥ ਮੁਤ ਕਖ ਮੁਕੋ ਬਹੁ ਹਿ ਪ੍ਰਜਾਇ ॥ ਆ
 ਹੋਰ ਕੀਖਿ ਮੁਗਲ ਕੋ ਭਗੀ ॥ ਆਪੁ ਨ ਲੈ ਪਾਵ ਕਮੈ ਪ
 ਗੀ ॥ ਸੁਤ ਜਗਾਇ ਪਤਿ ਜਾਹਿ ਕੋ ਬਹੁ ਹਿ ਮੁ

ਗਲਗਹਿਲੀਨਾਤਪਕੇਆਪਨਜਗੀਤਿਖਚਰ
ਤੋਯੋਕੀਨ।

੫੭

ਬੀਰਤੰਤਲਇਕਰ

੪

ਗੋਆਤਿਤਸਕਰਤਕੋਜਗਕੋ। ਖਨਖਵੀਨਤੰ
ਜੇਅਵੈ। ਤਕੋਲੁਟਿਕੁਟਿਲੈਜਵੈ ਜੇਅਵ
ਤਕੋਭੁਗਤਿਹੋਗਾ। ਇਤਵਨਕੋਤੁਰਤੁਹੰਕੋਗੋਜ
ਤਨਪੁਨੁਸਿਪੁਤੀਰਚਲਾਵੈ। ਭੁਗਭਏਇਹੰਕਟਿ
ਗਿਰਵੈ ਲੈਨਿਸਾਇਕਜਬਭਯੋਤ
ਬਵਹਕਰਤਪੁਰਗਾਜੀਵਤਕਿਸੁਨੋਕੋਰਈਡਰ
ਤਹੀਸੰਘਾਰਿ ਰਤਨਸਿੰਘਤਿਹੰਮਗ
ਇਏਆਯੋਸੋਲਾਖਿਤਵਨਚੋਗੇਪਯੋ। ਤਕਹੰਕ
ਹਿਯੋਬਸਤੁਮਡੋਗੀਨਤਰਤੀਰਕਮਾਨਸੰਤ
ਰਤਨਸਿੰਘਜੋਤੀਰਚਲਾਵੈ। ਸੋਭੁਗਭੈਕ
ਦਿਗਿਰਵੈ। ਉਨਸਠਿਤੀਰਕੋਰਿਤਿਨਕਹਿਯੋ। ਏਕ
ਤੀਰਤਰਕਸਮਮਰਹਿਯੋ ਸੁਨਤਸਕਰ
ਮੈਬਿਸਿਖਕੋਜਕੋਕਿਯੋਪੁਰਗਾ। ਆਜੁਲਗੇਚੁਕਿ
ਯੋਨਹੀਸੁਨਲੈਬਚਨਹਮਰ ਮੈਜੋਤ
ਤਹਿਤੀਰਚਲਾਏ। ਸੋਸਤਹੀਤੈਕਟਿਗਿਰਏ। ਆ ਬ
ਚੋਚਿਤਭਯੋਹਮਗਾਕੋਰੁਸਕਟਿਹੰਕਜਤਿਹੰ

ਏਕੋਸਮਨਮੰਤਿਰੀਸੋਤੁਹਿਕੋਸੁਨਾ
॥ਜਿਤਭੈਮੋਹਤਿਸੈਦੀਜੋਕਛੁਬਤਾਇ
ਯੋਸੁਨਿਚੋਰਮਾਪਕਸੁਖਪਾਯੋਏਕਪੱਤ
ਕਰਸਾਬਬਤਾਯੋ॥ਜਬਤਕੀਤਿਨ੍ਹਾਹਿਸਦਿਦੁਕ
ਈ॥ਤਨਿਗਾਸੀਤਿਹੰਮਗਮਲਗਈ
ਤਨਸਿੰਘਇਹੰਛਲਭਏਖਲਕੀਹਿਸਦਿਬਚ
ਇਮਗਮਸਾਖਲਮਾਹਿਯੋਬਿਸਿਖਦੀਨ੍ਹੇਤਹਿ
ਰਾਇ

ਮਹਾਵਰਕੇਦੇਸਮੈਉਗ
ਚੱਤਇਕਰਾਵਾਕੋਪਜਗੋਪਾਵਕਮਨੀਤਲਸ
ਲਿਲੁਸੁਭਾਵ ਯਰਵਰਨੁਤਕੋਧਨ
ਮਾਹਿਯੋ॥ਪੁਰੀਆਇਪਾਲਕਨਪੁਕਾਹਿਯੋ॥ਅਗਿ
ਤਛੋਲਨਗਰੇਬਾਜੋਕੋਚਪਹਿਰਿਸੁਗਮਾਬਿਰਾਜੇ
ਬਜਿਯੋਜੁਏਆਤੁਹਿਦਿਸੁਸੁਭਾਵੇ
ਸੁਰੀਗਾ॥ਪਖਰੇਨਾਚਤਭਏਕਤਰਭਏਕਰੰਗ

ਮਹਾਬੀਰਗਾਜੇਮਹਾਕੋਪਕੈਕੋ॥ਤਿ
ਸੀਛੇਤਛਤੀਨੇਕੀਛਪਛੈਕੋ॥ਬੁਛੀਬਨਬਜਾ
ਨਾਕੇਵਰਕੀਨੇ॥ਕਿਤੇਖੇਤਮਹੇਕਿਤੇਛਡਿਰੀਨੇ
ਕਿਤੇਖਗਖੰਗੇਕਿਤੇਖੇਤਮਹੇ॥ਪੁਰੇਘੋਰਬਾਜੇ

ਤਸੁ ਨਗੇਗਾ ਬਚਿਯੋ ਬੀਗਏ ਕੈ ਨਬਾ ਜੰਤ ਬਾਜੀ
 ਮਹਤ ਸਕੈ ਕੈ ਮਹਤ ਸੈਨ ਭਾਜੀ ॥ ੧ ॥ ਜਬ
 ਹੀ ਭਾਜਿ ਸੈਨ ਸਭ ਗਯੋ ਕਿ ਪਤ ਬੈਰਾਜ ਕੇ ਭਯੋ ॥
 ਸਾਮੁ ਹੁੰਦੈ ਕੈ ਜੁਧ ਮਚਯੋ ਰੇਖ ਨਇੰਦ੍ਰ ਦੇਵਰਨ
 ਅਯੋ ॥ ਬਿਸੁਨ ਦੱਤ ਅਤਿ ਹੀ ਸੁਭ ਕਾ ਗੀਉ
 ਹਿਰਿ ਸਿੰਕਰ ਜਾਤਿ ਕਾ ਸੇ ਅਪੁਨ ਲਗ ਬੈਰੋ ਧ
 ਯੋ ॥ ਉਤਤੋ ਉਗਰ ਦੱਤ ਨਿਪ ਅਯੋ ॥ ਵੇਉ ਸੈਨ
 ਗਵੇਰੋ ਉਲੈ ਕੋ ਗਨ ਕੋ ਚਲੈ ਕੋ ਪਾਤਿ ਕੈ ਕੋ ॥
 ਖੜਗ ਸੁਲ ਸੈਥੀ ਚਮਕ ਵਤਾ ॥ ਮੁਹਰ ਗਾਸਿ ਪਥੇ
 ਗਵਤ ॥ ੨ ॥ ਤਾ ਜਪੇ ਕੁੰਤੁ ਸਾਜਿ ਸਿਰਕ
 ਭੁਬਾਜ ਮੇਗ ਜਗਾਜ ਸੰਘ ਗਾਗਵਤ ਬੀਗ ਬਿ
 ਤਲ ਫਿਰੈ ਕੁੰਤੁ ਨ ਚਤ ਭੁਤ ਭਖਾਨ ਕਭਗਾ ਭੀਤ
 ਭਜੇ ਲਖਿ ਭੀਗ ਪਰੀ ਅਤਿ ਤਸਭ ਹੇ ਸੁਨਿ ਨਰਨ
 ਗੇਗਾ ਕਾ ਪਤ ਹੋਇ ਭੰਤਿ ਮਨੰਗ ਨੇਗੁ ਨ ਕੇਜਨੁ
 ਭੰਗੁ ਮਥੇ ॥ ਏਕ ਮਹਤ ਭਟਕੀ ਗਪੀ ਲਖਿ ਭੰਤ
 ਭਏ ਸੁਚਲੇ ਭਜਿ ਕੋ ॥ ਏਕ ਅਨਿਪੇਰ ਨਟੇਗ ਨਤੋ
 ਕਰਵ ਸਕਟ ਰਿਕੋ ਸਜਿ ਕੋ ॥ ਏਕ ਪਨੀਹਿ ਪਾਨਿਰ
 ਏ ਮੁਖ ਤੋ ਏਕ ਮੰਗਹਿ ਮਾਹਿ ਕਹੈਗ ਜਿ ਕੋ ॥ ਏਕ ਜੁ
 ਫੇ ਮਹੇ ਏਕ ਸੁਸਭ ਹੈ ਏਕ ਅਯੋ ॥ ਏਕ ਮੰਗ ਜੇ ਯਾਰ
 ਜਿ ਕੋ ॥ ੩ ॥ ਤਗ ਫਗਹਿ ਸੁਰ ਪਗਨਿ ਬਗ ਬਿ
 ਯੋ ਸਰ ਅਪਗਾਜੇ ਅਬਿਣੀ ਰਾਏ ਹੁਤੇ ਬੁਣੀ

ਕਰੇ ਕਰਤਾਰ ॥ ੧ ॥ - ॥ ਐਸੇ ਬੀਰ ਬੇਤਤਰ
 ਪਰਿਯੋਗ ਏਕ ਬੀਰ ਸਾਬਤ ਨਉ ਬਾਹਿਯੋਗ ਜਾ
 ਜੁ ਭੀ ਖੇਤ ਗਿਰਿ ਗਏ ॥ ਜੀਵਤ ਹੋ ਮ੍ਰਿਤ ਕਨਹਿ
 ਭਏ ॥ ੨ ॥ ਖੇਤ ਪਰੇ ਨਿਪ ਕੰਨਿ ਖਿਭੁ ਜੇਸ
 ਭਟ ਅਨੇਕਾ ॥ ਮਿਖ ਮਭ ਨੈਗਨ ਭੁਮਿ ਮੈਗ ਹਿਯੋਨ
 ਸੁਰ ਏਕ ॥ ੩ ॥ ਭਰੇ ਭਰੇ ਸੁਰ ਮਾਪੁ ਕਰੇ
 ਕੈ ਕੈ ਮਹਾਨਾਰਾਨੀ ਹਮ ਮਹੇਰਾ ਜਾ ਜੇ ਖਤੋ ਸੰਘ
 ਹੋ ॥ ਕੇਤੇ ਰਥ ਛੁਟੇ ਕੇਤੇ ਸੁਰ ਨ ਕੇਸੀ ਸਫੁਟੇ ਕੇਤੇ
 ਰਥ ਛੁਟੇ ਕੇਤੇ ॥ ਘੁੰਪੁ ਪੁਰ ਹੋ ॥ ਕੇਤੇ ਕਰੀ ਮਹੇ ਕੇਤੇ
 ਕਰਹਿ ਬਿਰਾਹੇ ਕੇਤੇ ਜੁ ਪਤੋ ਨਿਵਰੇ ਕੇਤੇ ਪੈਰ ਲ
 ਲਤ ਹੋ ॥ ਲੋਕੇ ਕਰੇ ਕੇਤੇ ਅਸੁ ਹੁਤ ਹੋ ਕੇ
 ਤੇ ਖੰਡੇ ਜਿਨ ਖੰਡੇ ਤੇ ਅਖੰਡ ਖੰਡ ਹੋ ॥
 ੪ ॥ ਜੇਹਿ ਸਭਾ ਸੁਭਿ ਬੋਲਿ ਬਡੇ ਭਟ ਅੰਗਉ
 ਪਾਇ ਕੋਹ ਸੁਕ ਗੈ ॥ ਉਨ ਸੁਰ ਨ ਤੋਂ ਨਹਿ ਏਕ ਬਾਹਿ
 ਯੋਤ ਖੈਛਤਿ ਯੋ ਕਿਹੋ ਭੀ ਤਿਭੈ ॥ ਕਿਯੋ ਨਹਿ
 ਰੇਹ ਬਨਾਇ ਬਡੇ ਰਲ ਕੇ ਸੰਗ ਜਾਇ ਤਹੀ ਠਿ
 ਸਿਜੁ ਝਿਕ ਗੈ ॥ ਠਿਹਿ ਰੋ ਕਿਧੀ ਜੀਤਿ ਅਯੋਧਨ ਕੋਨ
 ਹਿਰਾਇ ਮੇਤਹੀ ਜਾਇ ਮੈ ॥ ੫ ॥ ਭੀਤਿ
 ਤਿ ਮੁਹ ਮੰਡੇ ਕੰਤ ਜੁ ਝਿਯੋ ਮਨ ਮਾਹਿ ॥ ਸਾਜਿ ਸੈਨ
 ਚਤੁਰ ਗਨੀ ਚਲੁ ਹੁਤ ਹੰਕ ਜਾਹਿ
 ਮਾਹਿ ਪਰਿਥਿ ਸੰਭਾਧਰਾ ਪਰ ਸੁਸਤੈ ਸੁਖ ਸੁੰਧ ਅਨੀ

ਕੀਤਾ ਪਰ ਕਤ ਸੁਨਿ ਯੋਜੁ ਫਿਰਿ ਨੈਨੈ ਬਸੈ ਜੋ ਭਉ
 ਤਸੀ ਕਿ ॥ ਤਾ ਥਿਨੁ ਹਗਿ ਗਗਨ ਅਪਗ ਸਭੈ ਸਜਨੀ ਮੁ
 ਹਿਲ ਗਤ ਕੀ ਕੋ ਕੇਰਿ ਪੁਮਾ ਗਿ ਮਿਲੈ ਸੋ ਪਿਆ ਸੰਗ ਨ
 ਤ ਭਯਾਨ ਕਰੈ ਸੰਗ ਪੀਕੇ ਜੇ ਮਿਮਰ ਲਕ ਕੇਰਿ
 ਈਤ ਟੁਕੁ ਖਨ ਅੰਗ ਸੁੰਗ ਸੁਹੇ ਏ ਥਾ ਥਿ ਕ੍ਰਿਪਾਨ ਪੁ
 ਰੰਤਰ ਫੁੰਗ ਬਦੇਦ ਅੰਦਰ ਵਸੈ ਥਿ ਮਾਏ ਥਾ ਥੀ
 ਰਬ ਤਕ ਭੁਮੁ ਸਕਤ ਸੁਮੇਤਿ ਨਹ ਹਰਿ ਯੋ ਭਉ ਭਯੇ
 ਆ ਅੰਗ ਦੁਕੁਲ ਠਕੈ ਸਿਧ ਭੁਲ ਥਿ ਲੋਕ ਪ੍ਰਭ ਰਿਵ
 ਨ ਥਲ ਜਾਏ ॥ ਜੇ ਮਿਅਨੀ ਗਫੈ ਸੁਭਟ ਤਹੰ ਤੋ
 ਕੇ ਯੋ ਪਖਾਨਾ ਪਲਕ ਏਕ ਲਗੀ ਨੀਤ ਹੰ ਪੁਰੁ ਚੇ
 ਆਨਿ ਆਵਤ ਹੀ ਅਤਿ ਜੁਪ ਕਰਿ
 ਯੋਤਿ ਨ ਬਾਜ ਕਰੀ ਥਕੈ ਰਿਨੁ ਕੁਟੋ ਪਾਂਸ ਨ ਪੀਸਿ ਲ
 ਏ ਅਰਿ ਕੇਤਿ ਕੁਸੁਗਨ ਕੇ ਸਿਰ ਕੇਤਿ ਕੁਟੁਟੋ ਹੇਰਿ ਟੇ
 ਕਿਉ ਅਨਿ ਅਗੈ ਇਕ ਜੁਫਿ ਪਰੇਗਨ ਪ੍ਰਾਨ ਨਿਖੁਟੋ ਪੰ
 ਨ ਸਮਾਨ ਛੁਟੇ ਤਿਖ ਬਨ ਸਭੈ ਰਲ ਬਾਰਲ ਸੇਚ
 ਲਿਛੁਟੇ ਮਾਨਵਤੀ ਜਿਹੰ ਓਹਿ ਸਿਧੈ
 ਏਕ ਤੀਰ ਏਕ ਸੁੰਗ ਸੰਘੈ ਪਾਖਰੇ ਕੇਤੇ ਪਦੁ ਮਾਥਿ
 ਰੇਗੋ ਕੇਟਿ ਕਕੀ ਬੇਤ ਸੈ ਮੇਰੇ ਸਭ ਨਾਥ
 ਹਰ ਬਤ ਭਈ ਕਾਤ ਭਈ ਨੇਕੇ ਏ ਯੁਪ ਕਾ ਜਮ ਰੰਗੀ
 ਚਲੀ ਕਾਲ ਕਰੈ ਸੋ ਤੇਇ ਰਾਬੁ ਕਮ
 ਰਿਤੁੰਗ ਪਸੀਰਨ ਕਾ ਥਿ ਕ੍ਰਿਪਾਨ ਬਡੇ ਭਟਕਾ ਏ ਪੰ

ਸਨਪਾਂਸਿਲਏਅਹਿਕੇਤਿਕਜੀਵਤੀਗਤਿਜੇ
 ਚਲਾਏ। ਚੁਰਨਕੀਨਗਦਗਹਿਕੈਇਕਬਨਸੋਜ
 ਮਲੇਕਪਠਾਏ। ਜੀਤਿਲਏਅਹਿਏਕਅਨੇਕਨਿ
 ਰਿਹੇਰਨਛਡਿਪਠਾਏ ਪਾਂਸਨਪਾਂਸਿਲਏਅ
 ਹਿਕੇਤਿਕਕਾਢਿਕ੍ਰਿਪਾਨਕਈਹਿਪ੍ਰਮਾਗੇਕੇਤੋਹਨੇ
 ਗੁਰਜਨਭਏਭਟਕੇਸਨਤੋਗਹਿਏਕਪਛੇਗਾਸੁ
 ਨਸਾਗਨਸੈਥਨਕੇਸੰਗਬਾਨਨਸੈਕਈਕੋਟਿਬੰਦ
 ਗੇਏਕਟੇਗੇਇਕਜੁਝਿਮੇਸੁਹਲੇਕਬਰੰਗਨਿਸਾ
 ਚਿਤਏ ੧੧ ਅਸੇਜਬਾਬਲਰਨ
 ਕੀਨੀ। ਠਢੇਇੰਦਰਤਸਭਚੀਨੀ। ਪੁਨਿਸੈਨਕੋਅ
 ਇਸੁਰਿਯੋਗਤਕੋਘੇਰਿਸੋਰਿਸਿਲਿਯੋ
 ਚੁੰਓਗਘੇਰਤਭਏਸਭਸੁਹਾਹਿਸਿਖਾਇਭ
 ਤਿਭਤਿਜੁਝਤਭਏਅਪਿੰਨਿਦੈਕਰਿਚਾਇ
 ਮਾਹਿਮਾਹਿਕਹਿਬੰਨਚਲਾਏ। ਮਨਵਤ
 ਕੇਸਾਮੁਹੰਅਏ। ਤਬਅਬਲਾਸਭਸਮਤਾਓ
 ਗਾਬੀਰਅਨੇਕਮਾਹੰਗੀਡੇ ਲਗੇਦੇਤੋਂਬ
 ਨਨਿਕੇਗਾਤਨਿਤਨਿਵੈਚੈਰਿਯਨਮੇਗਾਜਕੇਅ
 ਗਘਾਇਵਿਝਲਾਗੇ। ਗਿਰਿਮਹਿਪਰੇਬੁਹਿਨੰਹਿ
 ਜਾਗੇ ਭੀਤਿਭੀਤਿਸਭਸੁਭਟਸੰਘਗੇ। ਜਿਯ
 ਤਬਰੇਗਨਤਿਯਾਗਿਪਧੇਗਾਇੰਦਰਤਕੋਪ੍ਰਥਮ
 ਸੰਘਾਗਿਯੋ। ਉਗ੍ਰਤਕੋਬੁਹਿਨਿਤਹਿਯੋ

ਉਗ੍ਰੰਤੰਕਜੀਤਿਗਨਜਿਖਤਬਿਲੇਕਿ
 ਯੋਜਾਇਆਤਿਗਨੀਹਰਖਤਭਈਗਜਾਇਯੋਭੁ
 ਭਇ ॥ १ ॥ ਗਨੀਲਯੋਭੁਭਇਨਿਪਤਿ
 ਸੁਖਪਾਇਕੋਆਮਿਤਰਏਤਿਨਦਨਸਦਨਸੈਆ
 ਇਕੋਘਨੇਘਰਨੇਕਘਾਇਸੰਤਪਤਿਘੰਘੋਰ
 ਜਕਿਯੋਪੁਨਿਆਨਿਰਖਉਪਜਯੋ ॥ ੨ ॥
 ਜਾਖ ॥ ਧੰਨਿਗਨੀਤੋਜੀਤਿਗਨਹੰਕਲਿਯੋਭੁ
 ਬਗਿਆਅਜੁਲਗੇਚੰਦਰਭਵਨਹੇਇਨਤੋਸੀਨਾ
 ਰਿ ॥ ਧੰਨਿਗਨੀਤੋਮਾਰਿਆਮਿਸੰਤਪਤਿਲੀ
 ਗਾਰਨਤੋਲਯੋਭੁਚਇਮੁਹਿਨਯੋਜਨਮਜਨਦੀ
 ਨ ॥ ਸੁਨੁਗਨੀਮੈਤੋਹਿਜਿਯੋਗਾਅਬ
 ਚੋਰੋਮੈਭਯੋਤਿਯੋਗਾਅਬਯੋਬਸੀਮੈਗਮਨਮੰਧੀ॥
 ਤੋਸਮਯੋਗਤਿਯੋਕੁੰਨਹੀ

ਗਵੀਨਦੀਉਪਰਖਸੈਨਹਿਸਹਿਬਨੰਮਾਮਿਗਜਾਂ
 ਕੇਸੀਗੋਦਾਤੀਕਰਤਆਠੁਜਾਂਮ ॥ ੩ ॥
 ਤੁਲਹਯੋਯਨਅਯੋਯਯਮਿਗਜਾਂਚਿਤਾਂਚਿਤਬ
 ਯੋਯੋਯਕੇਜਤਨਕੇਨਸੇਕੀਜੋਜਾਤੋਯਯਅਖਯ
 ਹਰਿਲੀਜੈ ॥ ਤਿਯਉਕੇਜਿਯਮੈਯੋਯਈ॥ ੪ ॥

ਮਿਤਨੇ ਚੇਰੇ ਜਾਣੀ ॥ ਕਰੋ ਚਿਤੀ ਕਰ ਮੈ ਕਹਿੰਦੀ ॥
 ॥ ਕਰੀ ਸੋ ਜੀਤੋ ਕੈ ਮਹਿੰਦੀ ॥ ਮੀਤੋ ਭੇਗਤ ਮੇਰੇ ॥
 ॥ ਸਮਾਪਤਿ ਦੇਖਾ ਭਵਜਾ ॥ ਨਿਹਿਤ ਖਸੀ ਮੇਰੇ ॥
 ॥ ਤੰਦੀ ਤੈਲੀ ਨੀਤਾ ॥ ਤੇਜਤਾ ਚਿਤਾ ਨਹਿ ਕੀਨੀ ॥
 ਸਾਚਕਰਤ ਜਿਯ ਕੀਤੁ ਮੈ ਸੁਨਿਹੈ ॥ ਮੀਤ ॥
 ਚਨਾਇ ਮੁਖ ਮਗੇ ਬਰਦੇ ॥ ਨਹਿ ਧੋਲ ਧੁਮਾਰੇ ॥
 ਮਾਇ ॥ ਅਖਾ ਮਹਿ ਮੀਤ ਕੇ ॥ ਕੇ ਕੋਈ ॥
 ਤੇਰੇ ਚੇਰੇ ਦੇ ਨਹਿ ਚੇਰੇ ॥ ਮੇਰੇ ਚਾਜ਼ ਪ੍ਰਸਤਿ ॥
 ਮਰੇਗੇ ॥ ਅਪੁਨੇ ਕਹਿ ਸੰਗ ਸਿਧੇ ॥
 ॥ ਲੋਹ ਮੇਰੇ ਮਨਹਿ ਗਏ ਬਰਤੀ ॥ ਆਇਤ ਬੇਲੀ ॥
 ਹਿਤੋ ਬਾਜ ਪੈਡ ਸਿਲੈ ॥ ਇਤੁ ਜਾਇ ॥
 ਤੇਰੇ ਸੰਗ ਚਿਹਾਜ਼ੀ ॥ ਮੀਤ ਮੈ ਅੰਗ ਕੋ ਗੀ ਕਰ ਪਤਿ ॥
 ਕੈ ਕੀਤੋ ਤੇਰੇ ॥ ਅਜੁ ਬੋਲੇ ਨਹੀ ਮਹਿੰਦੀ ॥ ਨਹਿ ਹਲ ॥
 ਲਾਲਖੈ ਕੀਨੇ ॥ ਬਚਾਇ ਸਕੇ ॥ ਲਕਮਾਇ ਸੁਰੇ ॥
 ਤਤਿ ਨੈ ਅਪੁਨੀ ॥ ਤਿਯ ਕੈ ਕੀਵੈ ॥ ਨਿਭ ਲਿਖਾਇ ॥ ਤੁ ॥
 ਕੈ ਜੀਅ ॥ ਤੇ ਕੈ ਸੇਲਾ ॥ ਲਨਲਾ ॥ ਜਲ ਜੈ ਕੈ ॥ ਪੀਰ ॥
 ਜਤ ਘਨੀ ॥ ਪਛਤਾਤ ॥ ਚਿਤ ਕੀ ॥ ਕੋਰੇ ॥ ਬਤ ਸੁਨ ॥ ਵੇ ॥
 ॥ ਪਨ ਸੇ ਪਨ ਮੇਰੇ ॥ ਤਮਾਨ ਨਿਵੰਤ ॥ ਸੇ ਅਗੁ ਮੀਨ ॥
 ਬਵੈ ॥ ਨਾਗਿ ਨਵ ॥ ਇਖਨੈ ॥ ਪੁਰਮ ॥ ਨਖਰੇ ॥ ਬਹਿ ਕੇ ॥ ਮ ॥
 ਨਮੈ ॥ ਪਛਤਾ ॥ ਦੋਆ ॥ ਪੀਰ ॥ ਪੀਰ ॥ ਮੇਰੇ ॥ ਮਗਾ ॥ ਪੁਰ ॥ ਚਿ ॥
 ਤਕਿ ॥ ਯਮਨ ॥ ਮੈਨ ॥ ਸੁਤ ॥ ਵੈ ॥ ॥ ਗੁਰਿ ॥ ਗਮ ॥ ਨਤੁ ॥

ਮੇਰੀ ਐਸੁ ਹਤ ਨ ਮੋਹਿ ॥ ਬਿਅਹਿ ਬਰਤੀ
 ਜਾਇ ਹੈ ॥ ਲਾਜ ਨ ਐਉਂ ਤਹਿ ॥ ॥ ਨੈ
 ਸਕ ਮੇਰਿ ਗਏ ਅਨ ਤੈ ਨਹਿ ਜਾਨਤ ਪ੍ਰੀਤ ਮਜੀਤ
 ਹੋ ॥ ਪਿਅਰੀ ਹਿ ਪਿਅਰੀ ਪ੍ਰਕਾਸਤ ਅਗਤਿ ਬੀਖਨ
 ਮੈ ਬਹੁ ਬਾਰ ਕਹੈ ਗੋ ॥ ਤੇ ਹਮੇ ਇਨ ਕੇ ਦੁਖੀ ਚਕ
 ਰ ਕਿਹੰ ਭੀ ਤਿਸ ਨੇ ਹਰੈ ਗੋ ॥ ਕੋ ਨਹਿ ਕਾਜੁ ਜੀ ਬੋਸ
 ਖੀ ਜਬ ਪ੍ਰੀਤਿ ਬਧਿਐ ਨਿਜੁ ਮੀਤ ਰਹੈ ਗੋ ॥

ਯਹੋ ਮਨ ਨੀ ਮੰਤ੍ਰ ਬਿਚਾਰਿਐ ॥ ਚੋਲਾ ਸਖੀ ਪ੍ਰ
 ਤਿ ਬਚਨ ਉਚਾਰਿਐ ॥ ਮਿਰਜਾ ਸਾਥ ਜਾਇ ਤੁਮ ਕ
 ਹਿ ਯਹੁ ॥ ਅਜੁ ਅਨਿਸਹਿ ਬੰਕੋ ਗਹਿ ਯਹੁ ॥
 ਜਬ ਵਹਾਇ ਬਿਅਹਿ ਕਰਿ ਲੈ ॥ ਤੁਮੇ ਰੋ ਰਿਛੁ
 ਲਾਸਿ ਰਜੈ ॥ ਮੇਰੇ ਗਏ ਕਹੋ ਕਾ ਕਹਿ ॥ ਉਹ ਮੈ ਮਾਥਿ
 ਕਟੀ ਮਹਿ ॥ ॥ ਜੋ ਮੈ ਲਾਗੀ ਕਛੁ ਤੁ
 ਮੀ ਲਗਨ ਬਨਾਇ ॥ ਤੋ ਮੈ ਕੋ ਲੈ ਜਾਇ ॥ ਆਹੁ ਨਿ
 ਮੈ ਕੋ ਆਇ ॥ ॥ ਗਵਤੀ ਇਹ ਭੀ ਤਿ
 ਜ ਬੈਸੁ ਨਿਪਾਇ ॥ ਸਕਲ ਪੁਰਖ ਕੇ ਭੇਸਤ ਬਪੁ
 ਬਨਾਇ ॥ ਤੈ ਕੈ ਬਾਜ ਅਹੁ ਤੈ ਤੈ ਤਹੈ ਰਹਿ ॥
 ਹੋਲੀ ਨੇ ਸਕਲ ਸੁਖੇ ਸਸਖੀ ਬੀ ਸਕ ਬਲੀ ॥

ਚਲੀ ਸਖੀ ਅਵਤਤ ਹੰਭਈ ॥ ਜਹੰ ਕਛੁ ਸੁ
 ਚਿ ਮਿਰਜਾ ਕੀ ਲਈ ॥ ਸਖੀ ਸਹਿਤ ਚਲਿ ਸੀ ਸਫੁਕ
 ਯੋ ਤਹਿ ਸਹਿ ਬੰਧੇ ॥ ਬੁਲਾਏ ॥ ਮਿਰਜਾ ਸ

॥ ३४ ॥ ਤਦ ਚਿੰਤਾ ਪਾਏ ਪਲਕ ਨਭਈ ॥ ਗੰਢ ਤਿਹ
 ਅੰਧੇਰਾ ਮੰਧਿ ਜੈਸੈ ਸਾਹਿਬ ਪਾਈ ॥ ਤੁਹ ਤੁਏ
 ਕਤ ਹੋ ਸੈ ਪਾਈ ॥ ਸੁਨੀ ਮਿਤਾ ਬੰਨ੍ਹਨੀ
 ਸੁਤਈ ਚਿੰਤਾ ਨ ਪੁੱਛੇ ਕਹੁ ਆਇ ॥ ਜਿਨਿ ਕਉ ਸੇ
 ਪਿਪਛਾ ਨਿਕੈ ਤਨ ਪ੍ਰਾਤ ਹੋਨ ਜਾਇ
 ਬਹੁ ਮਿਸਖੀ ਤਿਹ ਅਨਿਜਤ ਯੋ ਥੈ ਠਿਥ ਗਮੈ
 ਦਿਵਸ ਬਿਤ ਯੋ ਸੁਗਛਾ ਪਿਯੋ ਗੈ ਨਿਜ ਬਭਈ
 ॥ ਗੰਢ ਤਕੇ ਕੀਲਈ ॥ ਗੈ ਨਿਭਈ ਤਕੇ ਤਬ ਗ
 ॥ ਗੰਢ ਤਬ ਜਪਿ ਸਠ ਤਿਹ ਭਯੋ ॥ ਹਰਿ ਤਕੇ ਦੇ ਸੋ
 ਸਿਧ ਗਿਯੋ ਜਪੁ ਚਿਯੋ ਤਕੇ ਸਮਾ ਗਿਯੋ ॥ ਗੈ
 ਨਿਸਕਲਤ ਕੇ ਲੈ ਗਯੋ ॥ ਉਤਰਤ ਚੜ੍ਹੇ ਦਿਵਸ ਕੇ
 ਭਯੋ ਬੋ ਸੁਕੁ ਮਰਾ ਅਧਿਕ ਤਨਿ ਹੋ ਗਿਯੋ ॥ ਅੰਗ ਮ
 ਥਾਂ ਸਾਥ ਬਿਹ ਗਿਯੋ ॥ ਸਮਤ ਭਯੋ ਤਹ ਕੁਛ
 ਸੈ ਗਹਿਯੋ ॥ ਤਬ ਲੋ ਸੁਭ ਸਮਾ ਪਿਨੁ ਸੁਨਿ ਲਯੋ ॥ ਚ
 ਕੇਤੁ ਗੈ ਸੁਭ ਸੁ ਗਿਸਏ ॥ ਥਾਂ ਧੋ ਗੈ ਲਤ ਹੋ ਕਹੰ ਪਾਏ
 ॥ ਤਬ ਸਾਹਿਬ ਦਿਗਛਿ ਗਿਨਿ ਹਗਾ ॥ ਹੋਚੁ ਹੁੰਥ
 ਰਾਸ ਵਗਾ ॥ ਸੰਗ ਭਈ ਦੋ ਉਤਹਿ ਨਿਹ ਗੈ ॥ ਕੁਛ ਟਬ
 ਹੋਨੈ ਨ ਕਜਰੇ ॥ ਜੋਹ ਮੋਪ ਤਿਏ ਨੈਨਿ ਹੋ ਗਿਯੋ ॥ ਚ
 ਚੁੰਬਨ ਦੁਹੁ ਅਨਕਹੰ ਹੋ ਗਿਯੋ ॥ ਤਤੋ ਕੁਛ ਜਤਨ ਅ
 ਬਕੀ ਜੈ ॥ ਜਤੋ ਗਾਇਭਾਇ ਖਨ ਲੀਜੈ ॥ ਮੇਵਤ
 ਹੁੰਤੋ ਮੀਤ ਜਾ ਗਯੋ ॥ ਜਾਤ ਭਏ ਤਰਕਸ ਅਵਕਯੋ ॥

ਅੰਗਸਸਤਲੈਕੁੰਦੁਗਯੋਖਿਜੇਤੁਤੇਸੁਜਾਤਨੰ
 ਪਯੋ ਤਖੈਲੰਅਇਸੁਸਕਸ਼ਾਸਮੈਮਾਰਿ
 ਪੁਕਰਤਭਯੋਤਬੀਮਜਾਜੁਨੈਨਉਘਗਾਕਹਭਯੋ
 ਹਥਿਅਹਮਯੋ ਭੁ
 ਗੰਡਕਹਿਯੋਕਿਖਕਹਿਯੋਤਰਕਸਟੰਗਿਜਾਤਿਪੈ
 ਧਰਿਯੋਪਹੁੰਚੇਅਨਿਪਖਗਿਖਭਗਾਕਹਯੋਤੈਸ
 ਸਤੁਅਯੋ ਸਸਤਨਥਿਨਕਹਿਕਿਹਮੋਗਾਕ
 ਹੁਨਗਿਕਿਖਮੰਤਥਿਚੋਗਾਸਥੀਕਉਸੰਗਮੈਨੰ
 ਚਿਤਅਧਿਕਇਹੋਚਿਤਮੰਗੀ ਹੋਗਿਹਿਯੋ
 ਅਧੁਪਨੰਹਿਪਾਏਤਬਲਗਿਘੇਰਿਦੁਬਹਿਯੋਅ
 ਏਤਿਯੋਕੋਬਾਜਪ੍ਰਿਸਠਪਰਡਹਿਯੋਨਗਰਅਪ
 ਨੇਓਗਿਸਧਾਗਿਯੋ ਬਿਨੁਅਧੁਪੁਭਜਿਚੈਲੋ
 ਨਿਭਹਿਯੋਨਿਰਭੈਹੈਸਭਹੁੰਨਥਿਚਹਿਯੋਇਨਦੁ
 ਹੁਅਨੋਜਨਨਦੈਹੋਯੋਕੋਮਰਿਅਜੁਹੀਲੈਹੈ
 ਕਉਪਕਰਿਸੈਭਧਿਯੋਕਿਨੁਕਠਿਕਰਖਤ
 ਗਨਚਯੋਕਿਨੁਮਰਿਬਾਨਨਕੀਕਗੀਪਗਉਤ
 ਗੰਮਿਸਜਾਂਕੀਪਗੀ ਪਗਉਤਹਿਤਾਕੀਜਬਗ
 ਈਸੁੰਡੀਤਤਨੰਗਤਿਭਯੋਸੁੰਦਰਅਧਿਕਕਸ
 ਤਿਭਯੋਟੋਜਬਹੀਸੁਸੁਪਕਹੁੰਦੈ ਕਿਨੀ
 ਬਿਸਿਖਕਸਿਤਹਿਪ੍ਰਯੋਯੋਕਿਨੁਪੁਕਰਕ
 ਚਿਤਹੰਮਯੋਕਿਨੁਵੰਦੁਜਜੋਕੋਕੀਨੀਖੇਤ

ਮਹਿਮਿਸਜਾਂਕੰਨੀਨੋ ਪ੍ਰਥਮਨਾਸਮਿਸਜਾਂਕ
 ਕਮਿਯੋਯਾਬਹੁਰੋਜਾਇਸਾਹੋਬਹਿਪਰਿਯੋਯੈਠੇਤਿਸ
 ਢਿਛਤਰਾਮਈਜਹਾਂਤੇਨਦੁਹੁੰਅਨਗੈਨਿਥਿਤਰ
 ਕਮਸਭਾਤਕੇਕੀਤਰਤੁਜਮਧਲਾ
 ਨਿਕਾਗਿਕੋਯੋਪਯਨੋਮੀਤਪਹਿਉਰਕਟਗੀਮਰਿ
 ਪ੍ਰਥਮਮੀਤਤਹਤੇਨਿਕਰਯੋਯਾਬਹੁ
 ਢਿਛਤਰਾਮਨਿਸਵਯੋਭਾਤਨਮੇਧਹੁਰਿਯ
 ਖਿਕਿਯੋਸਸਤਨੁਟੰਗੀਜਾਂਡਪਰਿਯੋ ਪ੍ਰਥ
 ਮੈਹੁਪੋਰਿਤਿਯੋਬਗਸੀਨਿਜੁਪਤਿਕੈਤੋਕੈਨਿ
 ਸੀਭਾਤਨੁਹੋਮੇਹਮਨਾਯੋਨਿਜੁਪ੍ਰੀਤਮਕੋ
 ਸਕਰਯੋ ਵਹਤਿਯਪੀਗੀਯਕੈਬਗੀਆ
 ਹਮਰਿਕਟਗੀਮਰੀਜੋਤਿਯਚਰਿਤ ਚਹੈਸੁ
 ਨਦੈਰੇਵਅਰੇਵਭੇਵਨੰਹਿਪਾਵੈ
 ਪ੍ਰਥਮਤਹਤੇਕਛਿਕੈਪੁਨਿਨਿਜੁਮੀਤਤਨਾਇਪੁ
 ਜਮਧਰਉਹਨਿਮਰੀਭਾਤਮੇਧਕੇਭਾਇ ਭੁ
 ਭਵਿਖਭਵਨਮੈਸੁਨਿਯਤਸਰਬਨਾਇਕਤੁ
 ਚਰਿਤ੍ਰਤਿਯਕੋਸਰਤੇਵਨਪਯੋਜਾਇ

ਸੁਮਤਿਕੁੰਅਰਿਗੀਨੀਇਕਸੁਨੀਏਰਪੁਰਨਥਿ

ਅਤਿਗੁਨੀ॥ ਸਿਵਦੀ ਅਧਿਕਉ ਪਾਸਕਰੈ॥ ਹਰ
 ਸਰਬਕੁ ਤੇ ਕਰੈ ॥ ਬਿਸਨ ਸਿਖਿ ਮਾਜਾ
 ਹਈ॥ ਹਰਿ ਹਰਿ ਸਰਬਕੁ ਤੇ ਕਰਈ॥ ਸਿਵਕ
 ਨੈਕਨ ਮਨ ਮੈ ਲਿਖਾਵੈ॥ ਸਦਾ ਕਿਸਨ ਕੇ ਗੀਤ ਨ ਗਵੈ
 ਹਨੀ ਸੋਇ ਹਰਿ ਤਿਉ ਚਗੈ॥ ਤੈ ਸਿਵ ਸਿਵ ਕਰੈ
 ਕੀ ਬਿਚਗੈ॥ ਚਮਤਕਰ ਭਾਮੈ ਕਛੁ ਨ ਹੀ॥ ਘੋਰ ਆਵ
 ਤੇ ਮੇਸਨ ਮਹੀ॥ ਚਮਤਕਰ ਸਿਵ ਤੁ ਮੈ ਬਰਤਉ
 ਤੇ ਤੁ ਮੈ ਇਹ ਮਗਾ ਲਿਖਾਉ॥ ਤੈ ਸਿਵ ਕੋ ਕਛੁ ਚਰਿ
 ਤ ਨ ਜਾਨੈ॥ ਪਨ ਪ੍ਰਸਾਦ ਤੇ ਭਯੋ ਰਿਵੇਨੇ॥

ਪ੍ਰਥਮ ਤ੍ਰਿਪੁਰ ਕੰਧਾ ਇਹੁ ਤ੍ਰਿਪੁਰ ਰਿਕਹ ਯੋਗੀ
 ਗਜਟਨੁ ਮੈ ਪਾਰਿਗੰਗ ਪਰਨ ਮੁਸੁ ਹਯੋ॥ ਜਟਾਨੁ ਟੋਕਧਾ
 ਰਿਜਟੀ ਨ ਮੈ ਸਦੈ ਸੋਯੋ॥ ਖਗ ਮਿਗ ਜਥੁ ਜੰਗ ਅਸੁ
 ਗੁਰਨ ਮੁਨਿ ਮੈ॥ ਕਰੀ ਪਰਬਤੀ ਨ ਰਿਪਰਬਤੀ ਸੁ
 ਜਾਨੈ॥ ਕਹਾ ਮੁਕੁਤੈ ਰਵਭੇਰਤ ਕੋ ਪਹਿਚਾਨੈ

ਚਮਤਕਰ ਤੇ ਕੁਤੁ ਪ੍ਰਥਮੈ ਰੇਉ ਰਿਖਾਇ
 ਬਹੁ ਸਿਖਿ ਸਿਵ ਕੋ ਕਰੈ॥ ਮਗਾ ਮੈ ਲਿਖਾਇ
 ਸੋਇ ਗਯੋ ਤਬ ਪਤਿ ਹਿਨਿ ਹਰਿਯੋ॥ ਤੁ
 ਗੁਖਦ ਤੇ ਪਕਰਿ ਪਛਗਿਯੋ॥ ਸਿਵ ਸਿਵ ਸਿਵ ਆ
 ਪਨ ਤਬ ਕੀਨੋ॥ ਕਛੁ ਵਧਾਭੇਰਨ ਚੀਨੋ॥ ਕਿਨ
 ਪੈ ਕੋ ਮੈ ਕੋ ਪਟਕਾਯੋ॥ ਹਨੀ ਮੈ ਕਹਾ ਕਛੁ ਨ ਪਾਯੋ॥ ਸਕਲ
 ਬ੍ਰਿਥਤੁ ਮਹਾ ਮੈ ਸੁਨਾਵੈ॥ ਹਮੇ ਚਿਤ ਕੋ ਤਪ ਮਿਟਵੈ

ਕਛੁਨਹੁੰਤੁਮਬਚਨਉਚੋਗਉਪਸਿਵੇ
 ਘੋਤਿਹੋਗਚਮਤਕਰਗਹੁਤੁਮੈਰਿਖਯੋਪਦ
 ਖਟਤੋਕੁਮਿਹਿਗਯੋ ਸੁਨਕੈਬਚਨਮੁਖਅ
 ਤਿਤਹਿਯੋਤਾਤਿਖਕੇਪਇਨਉਠਿਘੋਯੋਚਿ
 ਨਜਪਜਬਤੋਮੈਤਿਯਹਿਯੋਸਿਵਜੁਕੇਪਇਨ
 ਸੋਲਹਿਯੋ ਚਮਤਕਰਸਿਵਮੈਰਿਖਯੋ
 ਾਤਤੋਚਰਨਅਪਨੇਤਹਿਯੋਅਬਚੈਰਤਕੈਮੈ
 ਯੋਥਿਸੁਨਜਪਤਬਤੋਤਜਿਰੋਯੋ
 ਪਲਕਪਰਤੋਗਨਿਯਹਿਸੋਤਨਿਪਤਿਕੈਗਹਿ
 ਖਿਤੁਗਤੁਸਿਵਕੈਕੋਯੋਮੈਰਹਿਤੁਮੁਧਰਿ

ਪਰਬਤੋਸਰਜਇਕਭੋਗਚੰਦ੍ਰਬੰਸਚੰ
 ਤਹਿਯੋਗਤਾਗਮਤੀਤਕੈਬਰਨਹੀਚੰਦਲਈ
 ਤੋਭਿਜਿਯਹੀ ਸੁਨਪਮਤਕੋਬਰੇਧੁਜ
 ਹੀਛਲਾਇਸਾਚੁਸੁਗਮੈਜਨਿਯੋਧੋਲਾਯਾਖੋ
 ਨਜਾਇ ਦੋਬੇਦੋਤਗਨਿਯਹਿਨਿਹਾ
 ਯੋਜਨੁਕਰਪਕੀਰਸਿਚਿਰਹਿਯੋਪਰੈਸਹਚਗੋ
 ਲਿਸੁਲੀਨੀਕਮਕੇਲਤਸੋਅਤਿਕੀਨ ਬੀ
 ਦੇਵਰਜਾਸੁਨਿਪਵਾਕਉਜਾਗਮਰੇਅਵਾਅ

ਕੋਪਿਨਿਪਖੜਗਉ ਚੋਯੋ॥ ਪਲਕਨਬੀਤੀਤਹੁ
 ਲਿਆਯੋ॥ ਭਗਵੰਤੀਜਬਨਿਪਲਖਿਣੀਨੀ॥
 ਤਹਿਚੜ੍ਹਾਇਮਹਲਪਰਦੀਨੀ॥ ਦਰਿਅਗੋਨਿਜੁਪਤਿ
 ਕੋਲਿਯੋ॥ ਬਹੁਤਪ੍ਰਕਾਸਮਾਗਮਕਿਯੋ॥ ॥੧॥
 ਗੁਈਸੋਸੋਸਰਨਏਕਤੁਰਤੁਭਰਿਣੀਨਾ॥ ਅਜੁਚੋ
 ਗਏਕਸੈਗਹਿਯੋਯੋਨਿਪਸੋਕਹਿਦੀਨੁ॥
 ਕੋਤੁਤੁਮਤੋਕੋਗਹਿਲਿਖਾਉ॥ ਅਨਿਰਵਜੁਤੁਮੈ
 ਦਿਖਾਉ॥ ਜੇਮੁਹਿਕੋਤਹਿਸੋਊਕੀਜੈ॥ ਭਗਿਮਹਲ
 ਉਪਰਤੋਦੀਜੈ॥ ਪ੍ਰਥਮਨਿਪਹਿਇੰਭਤਿਜਤਈ॥
 ਆਚਰੋਬੰਧਿਜਾਕੋਲਿਖਾਈ॥ ਅਪੁਭੋਗਜਿਹੰਸ
 ਥਕਮਾਯੋ॥ ਬਹੁਗਿਰਵਕੋਅਨਿਰਿਖਯੋ॥ ਗਨੀ
 ਹੋਰਿਤਹਿਗਿਸਿਭਗੀ॥ ਸਾਖਿਨਕੋਅਗਿਆਯੋਕਰੀ॥
 ਧੋਲਕਤੋਯਕੋਤੁਮਭੋਗਾ॥ ਅਇਸੁਰਜਕੋਨਨਿਹੋਰ
 ॥ ਦੈਸਖੀਅਤਕੋਲੈਗਈ॥ ਚੀਨਤਸਰਨ
 ਸੁਆਗੋਭਈ॥ ਸਕਲਾਵਕੋਸੋਕਨਿਦਰਿਯੋ॥ ਗੁਈ
 ਪੈਤਕੋਗਹਿਭਰਿਯੋ॥ ਗਜੈਲਖੀਦੁਸਦਇੰਧਾ
 ਯੋ॥ ਤਿਨਤਨਤਨਿਕਖੇਰਨਹਿਪਯੋ॥ ਉਠਿਤਹੰਤੋਨਿ
 ਜੁਧਾਮਸਿਧਯੋ॥ ਇੰਚਰਿਤਨਿਜੁਜਾਹਲਧਯੋ॥
 ਪੁਨਿਗਜੈਇੰਭਤਿਉਚਰਿਯੋ॥ ਇੰਜੋਚੋਰਧਾਮਤੇ
 ਭਰਿਯੋ॥ ਮੋਹਿਅਨਿਵਹੁਮ੍ਰਿਤਕਦਿਖੈਯੋ॥ ਅਗਿਆ
 ਮੋਹਿਮਾਨਿਖਹਲੈਯੋ॥ ਜੇਨਗਹਿਯਤੋਮਲੈਯੋ॥

ੴ ਫੁਕ ਫੁਕੁ ਰੈ ਕੈ ਮੋ ਜਾਈ॥ ਤਿਲ ਤਿਲ ਭੋਖੇ ਹਿ ਸਦ
ਨਹਿ ਅਧੈ ਤ ਕੈ ਨ ਧੋ ਜਾ ਕ ਹਿ ਲਿਖਾਵੈ

ਦਿਖੇ ਭਰਿਤ ਕੈ ਮਹਾ ਜਾਈ॥
ਨਿਖੇ ਜਾਇ ਤ ਕੈ ਕੁਛ ਅੰਗ ਕੈ ਜਾ ਕਈ ਫੁਕੁ ਰੈ ਕੈ
ਗੋਖੇ ਕੁਛ ਜਾਈ॥ ਗਏ ਗੀਪ ਅੰਗ ਕਤ ਕੈ ਚ ਬਾਈ
ਭੋਸੁ ਨਿਮੋ ਨਿਪਤਿ ਮੁਖ ਪਗੀ॥ ਹਿ ਸਾ
ਗਜ ਕਾ ਜਾਪ ਕਰੀ॥ ਗਨੀ ਅਪਨੇ ਮੀਤ ਬਚਾਈ॥
ਪਾਸੁ ਕੈ ਖੈ ਚ ਰਿਤ ਰਿਖਾਈ॥

ਪਲਾਉ ਰੇ ਸੁਸੁਨੀ ਜੈ ਮੰਗਲ ਰੇ ਵਸੁ ਸੁਗਢ ਨੀ ਜੈ
ਸੁਘਰੁ ਕੁੰ ਅਤ ਕੀ ਬਰਨੀ॥ ਜਨੁ ਕਾ ਗਤ ਕੀ ਜੈ
ਤਿਸ ਵਰੀ ਗਰਬੀ ਗਏ ਕੁੰ ਅਗਤਿ ਹਲ ਹਿਯੋ॥
ਤਕੀ ਮੈ ਜੇ ਹੋ ਕੈ ਦਹਿਯੋ॥ ਅਮਿਤੁ ਪਤ ਕੈ ਲਖ
ਟਕੀ॥ ਬਿਸਰਿ ਗਈ ਸੁਭ ਹੀ ਸੁਪਿਘਟ ਕੀ
ਪੈਰੋ ਸਹਚਰੀ ਤਹਿ ਟੀਨ ਸਦ ਬੁਲਾਇ ਕੋ॥ ਅਹਿ
ਕਹਿ ਰੈ ਹਰਖਾਇ ਕਾ ਮਕੇਲਤ ਸੋ ਕਿਯੋ॥
ਭਾਂਤਿ ਭਾਂਤਿ ਅਸਨ ਕਰੇ ਚੁੰਬਨ ਕਰੇ ਬਨਾਇ॥ ਚਿ
ਮਟਿ ਚਿ ਮਟਿ ਤੇ ਸੋ ਮੈ ਚਿਨ ਕਨ ਕੋ ਰਿਖੇ ਜਾਇ

ਤਿਨਾ ਤਿਨਾ ਪਾਇ ਅੰਗਾ ਤਿਹੁ ਭਏ॥ ਗੀਪ ਕਰਾ ਅੰਗ ਬਚਾ ਗਏ॥ ਤਕੈ ਅੰਗਾ ਰਿਸ
ਦਿ ਜਾਇ ਅਧੈ ਕੈ ਨ ਧੋ ਜਾ ਕੈ ਲਿਖਾਵੈ

ਮੀਤ ਅਪਿਕਰਿਤ ਭੀ ਤਰਭਯੋਗ ਜੋਕੇ
 ਮਨ ਤੋਂ ਬਿਸਰਾਯੋ ਮਨ ਬਚਕੁ ਮਤ ਹੀ ਕੀਭਈ॥
 ਪਰਿਖਿਤੋਂ ਨਿਜੁ ਡਿਖੈ ਗਈ ਨਿਸੁਰਿਨਗਤ
 ਧੰਮਾਤੋਂ ਪਗੀ॥ ਜਨੁ ਤਿਹੰ ਜੀਤਿ ਸੁਖੰ ਬਰਬਰੀ॥
 ਜਕੇ ਡਿਖ ਨਿਕਟ ਨ ਆਵੈ॥ ਤਕੇ ਸੰਗ ਆਤਿ ਕੇਲਕ
 ਮਾਵੈ ਚੁੰਬਨ ਐਰਾ ਅਲਿਗਨ ਦੇਈ॥ ਭਾਤਿ ਭਾ
 ਤਿ ਕੇ ਅਸਨ ਲੇਈ॥ ਰਖਠਾ ਨਿਡਿਖ ਕੇਲਕ ਮਾਵੈ
 ॥ ਕਮਗੀ ਤਿਕੀ ਪ੍ਰੀਤਿ ਜਤ ਵੈ॥ ਕਿਨ੍ਹੀ ਗਵੇ ਮੰਭੇ ਰਜ
 ਤਵਾ॥ ਕਿਉ ਜਾਗਤਿ ਹਰੇ ਆਵਾ॥ ਰਜਤ ਵਡਿ ਘਰ
 ਯੋਭੁਲਾਈ॥ ਜਗਸਾਥ ਅਤਿ ਪ੍ਰੀਤਿ ਲਗਾਈ
 ਤੈ ਮੰਤ੍ਰ ਨੇਕ ਬਾਸਭਏ ਢੋਗੀ ਸਕਲ ਸਖਾਨਾ ਉਤਰਾ
 ਨੀਇਕ ਜਾਗੇ ਸੰਗ ਮਤ ਰਹੈ ਰੁਚਿ ਮਨ ਸਕ
 ਲਕਥਾ ਸੁਵਨ ਨਨਿ ਪਕਗੀ॥ ਕਢਿ ਡਿਪਨ ਹਥ ਮੈ
 ਪਗੀ॥ ਰਜਾਗਿ ਹਰੀ ਕੇ ਆਏ॥ ਰਖਵੇਰੇ ਚੁੰਭਿ ਰਬੈ
 ਤਏ ਸਖੀ ਏਕ ਲਖਿ ਭੇਰੁ ਸੁਪਾਯੋ॥ ਸੁਪਾਯੁ ਕੁੰ
 ਅਗੇ ਸੋ ਜਾਇ ਜਤ ਯੋ ਪੰਛੀ ਕਹਾ ਮੀਤ ਸੋ ਪਿਅਰੀ ਤਿ
 ਪਰਕਗੀ ਵਰਖਵਗੀ॥ ਤਤੋਂ ਜਤਨ ਅਚੈ ਕਥੁ
 ਕੀਜੈ॥ ਪ੍ਰਨਰਾਥ ਪ੍ਰੀਤ ਮੇਰੇ ਲੀਜੈ॥ ਜੋ ਯਹ ਧਰਾ ਵ
 ਕੇ ਐਸੇ॥ ਤਿਹਿ ਸਹਿਤ ਜਮ ਪਾਮ ਪਠੈ
 ਖਹੁੰਤ ਵੇਗਾ ਅਰੁ ਵੇਗਾ ਚੇਰੀ ਲਏ ਮੰਗਾ॥ ਇਹੁ
 ਰਤਾ ਪਵਕਾ ਬੈਥੈ ਸਭ ਹੀ ਦੇਵੇ ਚਕੁਇ॥

ਏਕਰੇਗਮੈਤਿਹੰਚੈਠਾਗੋਯਾਤਪਰਏਕਤਵ
 ਕੋਠਾਗੋਯਾਮਖਨੀਲੈਘੋਇਯਾਤਿਹੰਕਗੋਯਾਤ
 ਪਤਮਿਟਾਇਤਵਨਪਰਧਰਿਯੋ ਤ
 ਵਸੁਜਰਕੇਤੁਸੁਪੈਘੋਇਯਾਧਰਿਯੋਥਨਇਲੀ
 ਪਿਮ੍ਰਤਕਸੋਲਿਯੋਰੀਨੀਅਗਿਜਗਇ ਥਰ
 ਭਗਿਜਹੰਦੇਗਥੀਤੰਧੀਧੀਲੋਮੋਇਆਦੁਘਰਫੇਨ
 ਜਾਨਿਯੋਜਗਨਚੀਨੋਕੋਇ ਟਰਿਅਵ
 ਤਾਜਗੋਲੀਨੋਭੀਤਿਭੀਤਿਸੋਆਰਕੁਕੀਨੋਨਏ
 ਹਟਜੋਹਮੈਸਵਗੋਤਿਤੁਮੁਗਇਦਿਸਦਿਨਹਿਭੋ
 ਟਰਿਅਗੋਪਤਿਕੋਲਿਯੋਰੀਚਰਨੋ
 ਲਾਗਿਯਾਬਹੁਤਰਿਨਨੁਅਏਨਿਪਤਿਧੰਨਿਯਹਮ
 ਰੇਭਗ ਜੋਚਿਤਚਿਤਰਾਵਜੁਅਯੋ
 ਸੋਅਗੋਤਿਯਭਾਖਿਸੁਨਯੋਮੈਸਭਸਰਨਹਿਸ
 ਟਿਮੈਕੈਯਾਜਗਪਕਰਿਜਮਧਾਮਪਠੈਂ ਸ
 ਲਸਰਨਫਿਰਿਨਿਪਹਿਰਿਖਏਗਹਿਯੋਥੋਲੋ
 ਚੋਗਨਹਿਪਏਜਹੰਦੇਗਮੈਜਾਹਿਭਾਗੋਯਾਤ
 ਅਨਿਪਤਿਕੋਚੈਠਾਗੋਯੋ ਜਥਗਜਾਅਵ
 ਸੁਨਿਪਏਮੇਰਭਯੋਮਨੋਸਕਮਿਟਾਏਯਹਸ
 ਥਨਪਕੁਏਤਬਹੀਭੇਟਤਸੁਨੇਘੋਜਥਹੀ
 ਤਵਨਦੇਗਕੋਰੂਪਨੁਤਗੋਯੋਪ੍ਰਥਮਦੁਧਿਯ
 ਕੋਘੋਗੋਬਹੁਗਿਥਾਦਿਲੋਗਨੋਕੈਰੀਨਾਮੁਖ

ਵਭੇ ਰਨੰਹਿ ਚੀਨੈ ॥ ੨ ॥ ਏਕੇ ਦੇਗ ਅਤਿ ਬਨ ਪਠਾਈ
 ॥ ਤੁਝੀ ਬੈਰਾਗਿਨ ਕੇ ਰਿਖਾਈ ॥ ਤੀਜੀ ਦੇਗ ਸੰਨਿ ਘਾਸਿਨ
 ਰਈ ॥ ਚੌਥੀ ਬ੍ਰਹਮ ਚਰਿਅਨ ਲਈ ॥ ੩ ॥ ਪੰਚਵੀ ਦੇ
 ਗ ਚਕਰਨ ਦੀਨੀ ॥ ਛਰਵੀ ਦੇਗ ਪਿਛਾ ਰਨ ਲੀਨੀ ॥ ਦੇਗ
 ਸਪੰਧੀ ਤਹਿ ਡਰਾਯੋ ॥ ਸਖੀ ਸੰਗੈ ਘਰ ਪੁੰਚਯੋ ॥ ੪ ॥
 ਰੇਖ ਤਹਿ ਪ੍ਰਕੇਜ ਗਨਿ ਕਾਯੋ ॥ ਮੁੜ ਰਵ ਕਲ੍ਹ ਸੇਨਾ ਬਿ
 ਚਾਯੋ ॥ ਅਧਿਕ ਚਿਤ ਗਨੀ ਮੰਦੀਨੀ ॥ ਸੇਗੇ ਤਿਨ ਬਧ
 ਵੀਨੀ ॥ ੫ ॥ ੧ ॥ ਮੁਖ ਦਿਸਿ ਜਤੁ ਦੇਖ ਤਹਿ ਯੋਤਿ
 ਯੋ ਸੰਨੇ ਰੁਪ ਜਾਇ ॥ ਦੇਗ ਡਰਿ ਗਨੀ ਤੁਰਤੁ ਜਾਹਿ ਰਯੋ
 ਲੰਪਾਇ ॥ ੨ ॥ ਮੁਖ ਰਵ ਬਇ ਮੁਖ ਗਹਿ
 ਯੋ ॥ ਰੇਖ ਤਹਿ ਯੋ ਜਗਨੰਹਿ ਗਹਿ ਯੋ ॥ ਪਾਰੁ ਨ ਜੋਖੀ
 ਰਪਠਾਈ ॥ ਖਨ ਲਗੇ ਗੀਵੰਨਿ ਹੁਰਈ ॥ ਜਿਯ ਤਜਾ
 ਗਯੋ ਘਰ ਪੁੰਚਯੋ ॥ ਪਾਰੁ ਨ ਜਾਣਾ ਖਿਪਯੋ ॥ ਤਿ
 ਰਪੁੰਚਾਇ ਸਖੀ ਜਬ ਅਈ ॥ ਤਬ ਗਨੀ ਅਤਿ ਹੀਰ
 ਖਈ ॥ ਬਹੁ ਗਿਰਾਵਨੀ ਗਤਿ ਕੀਨੀ ॥ ਚਿਤ ਕੀ ਬ
 ਤਤਾਹਿ ਕਹਿ ਦੀਨੀ ॥ ਕਿਨ ਪੁੰਝ ਮਸੇਗੇ ਚੇਤ ਪਯੋ ॥ ਤ
 ਤੇ ਸੈ ਦੇਖ ਨ ਗਿਯ ਅਯੋ ॥ ਪੁਨਿ ਗਨੀ ਯਹ ਭੰਤਿ
 ਉਚੇਗਾ ਮੁਨੀ ਨ੍ਰਪਤਿ ਤੁਮ ਬਚਨ ਮੰਗੀ ॥ ਜਿਨ ਤੁਹਿ
 ਕਹਿਯੋ ਸੁਮੇਹਿ ਕਹਿ ਦੀਜੀ ॥ ਨ ਤਰਾਸ ਨ ਹਮਰੀ ਕੀ
 ਜੈ ॥ ਜਬ ਗਨੀ ਇਹ ਭੰਤਿ ਸੁਨਈ ॥ ਤਬ ਜੈ ਸੇਸ
 ਖੀ ਬਤਾਈ ॥ ਗੁਰੁ ਮਕਹਿ ਯੋ ਸਾਂਚੀ ਪੁੰਚਵੀ ॥ ਨ ਤਰ

Digitized by Panjab Digital Library | www.panjabdigilib.org

ਭੋਗਪੁਨਿਹੀਜੁਬਕਨਮੀਤੋਸੋਯੋਕੋਯੋਤਮੋਗਚੇ
ਤਰੁਇਲਲਾਜੁਤਮਾਲਾਯੋ ਜਾਤੇਤੁਮਕੋਮੀ
ਤਸਪਤਿਕਰਿਪਾਇਯੋਤਤੋਸੋਯੋਅਜੁਯੋਤਬਨ
ਇਯੋਜਮੈਕੋਤੁਸੁਕਰਿਖੁਤਸਾਜਨਅਇਕੋਤਮੋਕ
ਹਰਿਲੈਯੋਤੁਤਮਬਯੋਇਕੋ ਇਕਬਾਂਸੋਯੋ
ਪਿਕਸੀਸੁਪਰਿਕੋਗਾਵੀਰੇਤੀਮਾਯੁਸੁਭਨਾਰੇ
ਯਾਇਕੋਆਥੈਰੋਯੋਬਯੋਇਨਿਸਕੋਆਇਕੋਤਮੋ
ਯੋਕੋਬਨਤੁਗਯੋਇਕੋ ਪ੍ਰਥਮਜੁ
ਨਰੋਯੋਅੰਥਮੁਰਾਵੈਗਤਿਅੰਧੇਗੀਤੁਰੋਯੋਵੈ
ਬਰਗਸਤਿਯੋਇਸੁਗਮਗੋਸੋਗਨੀਕੋਸਾਥਬਿਤ
ਰੈ ਯਾਸੁਨਬਤਸਭਨਤੁਪਯੋਥਿਸਿਥਿਚਲਾ
ਤਤੁਗਯੋਗਤਿਅੰਧੇਗੀਅੰਥਮੁਰਾਵੈਰਿਚਰ
ਲਤਕੁਤੁਕੁਜਵੈ ਰੋਸਰੋਸੇਸੁਚਲੀਅਵੈ
ਅੰਥਮੁਰਿਰੋਯੋਤੀਰਚਲਾਵੈਅਰਧਰਿਕੁ
ਤਿਸਰਿਨਅਵੈਫੋਰੋਰੋਕੁਤੁਕੁਜਵੈ
ਅਰਧਰਿਮੁਰੇਰਿਗਨੁਸਭਕੋਯੋਤੀਰਚਲਾਇ
ਜੀਤਿਨਰਨੀਕੋਸਕੋਨਿਜੁਗਨਿਨਦੇਗਇ ..
ਗਜਜੁਤਮਬਤਅਤਿਤੁਯੋਗਨੀਤਲੋਕੇਕ
ਮੇਰੋਯੋਸੁਜਨਿਕੁਅਰੀਜੁਕੋਦੈਯੋਨਜੁਗਨਿਨਮੋਕ
ਰੈਜੋਯੋ ਤਬਲੋਪਮਸਿਧਜੁਅਯੋਜਿਹਰ
ਨੋਸੋਕੋਲਕਮਾਯੋਭਲੋਤੀਤੋਰੋਗਤੋਰੋਨੀਤੀ

ਤਿਤੁ ਤਿਸੇ ਆ ਰਹੀਨੈ ਰੈਨਤ ਧੀਰਨੀ ਯਾਹਿਉ
 ਲਾਯੋ ਆਹਿ ਤਿਤੁ ਵਨ ਸੇ ਕੇਲਕ ਮਯੋ ਆਪਕਰ
 ਤੁਰੇ ਧਾਸਉ ਤਹਿ ਯੋ ਆਪਿ ਆਕੇਤੁ ਪਰਪਰਿ ਪਰਿ
 ਕੁਘਿ ਆਹਿ ਬਨ ਪੁਰ ਮਕਰਿ ਵੈਸੇ ਆਹਿ
 ਧਰੀ ਬਨ ਏ ॥ ਬਿਰਕਿ ਯੋਗਤਿ ਮਾਨਿਕੈ ਆਸਿ ਮੰਤ੍ਰ
 ਸਿਖਾਰਿ ਤੁਮ ਅਬ ਧੀਰ ਜਪੈ ਜੈ
 ॥ ਐਸੇ ਬਚਨ ਉਰ ਮਤ੍ਰੇ ਯੋਹਿ ਧੀ ਸਿਖ ਬਗ
 ਵਨ ਮਯੋ ਆਹਿ ਤਤੁ ਮੈ ਰਹਿ ਤਰਿ ਖਾਯੇ ਰ
 ਜ ਕੇ ਮਨ ਤਯੋ ਮਨ ਦੀ ਬੋਲਤ ਬਚਨ ਕਹਾਇ
 ਮੰਦੀ ਆਖਿ ਮੁਰਿ ਦੇਉ ਬਨ ਰਲੈ ਯਾ ਆਕੈ ਦੇਉ
 ਤਿਯਾ ਗਹਿ ਲੈਂਦੇ ਤਕੀ ਆਖਿ ਬਾਧਿ ਦੇਉ ਲ
 ਏ ॥ ਤਿਸਕ ਮਾਨਤ ਥਮੈ ਰਈ ॥ ਚਾਬੁ ਕਹੈ ਪੁਨਿ ਬਿ
 ਸਿਖ ਬਗ ਯੋ ਆਉਂਦੇ ਠਹਿ ਤਿਯ ਤਲ ਬਜਾਯੇ
 ਸਭਨ ਤਰਕ ਸਬ ਰਸੁ ਨਿਪ ਯੋ ਜਾਨਿ ਕਿਏ ਨਿ
 ਤੰਤੀ ਗਲ ਗਯੋ ਆਖਾਂ ਸਉ ਤਹਿ ਬੋਲੇ ਕਹਿ ਕਹਾਂ ਬ
 ਕੇ ਬਨ ਬਿਰਾਜਤ ਉਹੰ ਭਯੇ
 ਕਰ ਜਾਇ ਯੋ ਪਿਤਰ ਗੀ ਮਨੇ ਆਨਿ ਕੈਲਾ ਤਸੈਤ
 ਨਿ ਮਗੀ ਗਹਿ ਯੋ ਮੁਕੇ ਨਿ ਆਇ ਬੈਨੈ ਨ ਬੋਲੈ ਆਗਿ
 ਰਿਯੋ ਫੂਮਿ ਕੈ ਤੁਮ ਆਖੈ ਨੋ ਖਲੈ ਧਰੀ ਰਹ
 ਬੀ ਤੇ ਪੁਤੈ ਕਪਾਈ ॥ ਗਿਰਿਯੋ ਫੇਰਿ ਤੁਮੈ ਕਹੈ ਰਵਾ
 ਏ ॥ ਕਹੈ ਪਗ ਚੁਪੀ ਕਹੈ ਤੰਗ ਫੁਟੈ ॥ ਗਿਰੇ ਬੀ ਗਜਿਯੋ

ਘੁਮਿਪੁਨੈਨਿਖੁਟੇ ਸੁਭੈਲੇਕਧਏਲਯੇਠ
 ਇਤਕੋਘਨਸੀਚਿਕੈਬਹਿਗੁਲਾਬਵੇਕੋਘ
 ਗੰਪਚਪਕੋਨਿਪਤਿਸੁਪਿਪਈਕਰੀਤੰਤਿਭਿ
 ਤੁਅਨੇਕੈਬਰਾਈ ਤੇਰਕਾਜਕਹੇਮਹਰਾਜ
 ਮੇਗਾਨਏਸੁਰਠਛੇਸਭੈਸਸਤਤੇਗਾਕਹੰਮਹਿ
 ਤੁਹੈਕੋਬੋਧਿਪਟਿਖਾਵੈਕੋਕਾਇਕੈਨਕਲੀ
 ਕੈਲਗਾਵੈ ਹਿਮਤਸਿਧਕਹੀਤ
 ਸਿਕੈਚਿਤਮੈਅਤਿਹੋਸੁਕਮਹਮੁਗਾਏਕਧਨੀਨ
 ਵਜੋਬਨਦੁਸਰਤੀਸਹੈਤਪੁਰਸੇਤਮਪੁਗਾਅੰਖਿ
 ਨਮਰਿਹਨਿਖੋਕੁਘਾਕਹੰਘਾਪਰਕੋਪਕਿਯੋਸਭ
 ਤੁਗੈਕੈਸੇਕੈਅਜੁਹੰਨੇਇਹੰਕੋਜੁਹੰਨਵਖੋਅ
 ਰੁਸੰਦੁਸੁਰੇ ਕਹਿਐਸੋਨਿਪਸੀਸ
 ਕੁਲਾਘੋਤਸੁੰਦਰੀਪਰਕਛੁਨਬਸਾਘੋਗਿਹਤੋਕ
 ਚਿਤਿਘੰਤਿਪੁਨਿਦੀਨੀਇਹੰਚਰਿਤਸੇਤੀਹਭਿਲੀ
 ਨੀ ਤਿਹੰਗੰਨੀਪਵਤਭਈਐਸੈਚਰਿ
 ਤਬਨਇਲੈਤਕੋਗਿਹੰਕੋਗਯੋਅਪਿਕਹਿਰੈਸੁ
 ਖਪਾਇ ਸਕਿਯੋਨਤੋਰਪਛਾਨਿਇਹੰ
 ਚਲਸੈਛੈਲੀਛਾਇਘੋਗਿਹੰਮੰਨਮੁਖਠਾਨਿਨਹਿ
 ਗਹਿਯੋਨਿਹੁਗਾਇਕੋ॥

ਸਬਕਸਿੰਘਰਾ

ਜਾਇਕਭਾਗੀ। ਬਾਜਮਤੀਤਕੀਬਰਨਗੀ। ਕਰੁ
ਸੰਨਹਿਰਾਜਲਾਜਾਵੈ॥ ਸਤਇਸਤਿਨਸੈਕੇਲਾ
ਮਾਵੈ॥ ਜੇਇਸਤੀਤਿਹਕੋਨਆਵੈ। ਤਕੀਖ
ਟਉਠਾਇਮੰਗਵੈ। ਅਪਿਕਭਗਤਸੰਨਿਪਕਰਈ
॥ ਰਾਨੀਤੋਜਿਖਨੈਕਨਡਰਈ॥ ਬਾਜਮਤੀਜਿਖ
ਅਪਿਕਰਿਸਾਵੈ। ਸਬਕਸਿੰਘਪਰਕਛੁਨਬਸਾ
ਵੈ। ਤਬਤਿਖਏਕਚਰਿਤ੍ਰਬਿਚਰਿਯੋ। ਰਾਜਕੋਰੁ
ਮਤਿਤੋਟਰਿਯੋ। ਰੂਪਵਤੀਜੋਤਿਖਲਾਖਿਪਾ
ਵੈ। ਸਬਕਸਿੰਘਸੋਜਾਇਸੁਨਵੈ। ਤੁਮਰਾਜਤਿ
ਹਤਿਖਹਿਭੁਲਾਵੈ। ਕਾਮਕੇਲਤਿਹਸਾਥਕਮ
ਵੈ। ਜਬਯੋਬਚਨਰਾਵਸੁਨਿਪਾਵੈ। ਤੋਨਤਿ
ਯੋਕੋਬੋਲਿਪਠਵੈ। ਜਾਕੀਰਾਨੀਪ੍ਰਭਾਉਚਰੈਗੀ। ਤ
ਕੋਰਾਜਾਸੰਗਥਿਹੋਗੈ॥ ਯਾਮੈਕੋਰਕਹਾਘਰਿਗਈ
॥ ਜਾਨਕੋਰੁਤੋਭਿਟੋਅਨਿਭਈ॥ ਜਾਤੋਮੰਗਵਸੁਖ
ਪਾਵੈ। ਵੈਭਤਹਮੇਜਿਖਭਾਵੈ। ਬਲੀ
ਏਕਸੁਰਗਲਾਖਿਪਾਯੋ। ਪ੍ਰਥਮਤਵਨਕੀਤਿਖਹਿ
ਭਿਟਾਯੋ। ਜਾਬਵਤਪੁਰਖਅਪਿਕਰਿਸਿਭਰਿਯੋ॥
ਤਬਤੋਸੋਯੋਬਚਨਉਚਰਿਯੋ॥ १॥ १॥ ਕਾਮ
ਕੇਲਤਸੋਕਰਿਯੋਰਾਨੀਅਤਿਸੁਖਪਾਇ। ਬਹੁਰਿ
ਬਚਨਤਿਹਪੁਰਖਸੋਯੋਸੇਕਹਿਯੋਸੁਨਾਇ।

ਤੁਮਰੀ ਪ੍ਰਭਾਕੇ ਹਕਾਰੀ॥ ਨਿਜਨਾਮੀ ਸੋ ਜੋ
 ਚਹੀ॥ ਜਾਕੀ ਤੇ ਅਸੀਂ ਮੰਗਿ ਚੇਤੈ॥ ਪ੍ਰਿਥਾ ਤੇ ਕੇਸ
 ਤਜਗਤ ਉਚੈ ਪ੍ਰਥਮ ਭੋਗ ਮਨ ਭਵ
 ਤੇਰੀ ਕਿਯੋ ਬਨਾਇ॥ ਬਹੁ ਮਿਥ ਚਨਤਾ ਸੋ ਕਹਿ
 ਯੋ ਅਸੀਂ ਸਿਉ ਪਜਾਇ ਤੁਮਰੀ ਤਿ
 ਯੋ ਕੇਰਾ ਵਢੁ ਲਾਵੈ॥ ਕਾਮ ਭੋਗ ਤਿਹੋ ਸਾਥ ਕਮਾ
 ਵੈ॥ ਤੁਨਹਿ ਮਹਿ ਯੋ ਲਾਜੈ ਕੀ ਮਰਈ॥ ਪਾਵਕਾ ਬਿ
 ਖੈ ਜਾਇ ਨਹਿ ਜਗਈ ਕੈਖਾਨੁ ਸੁਖਾਰ
 ਵਡੇ ਬਦਲੇ ਲੇਹਿ॥ ਨਤੁ ਬੰਦਿ ਕਾਸਮਾ ਬਿਖੈ
 ਰਹਿ ਮੰਚਲਾ ਜਾਇ ^{ਬਨਾਇ} ਜੇ ਤਿਖੈ ਕਹੈ
 ਮਹਿ ਸੋ ਕੇਰਾ ਸਾਥ ਕਾਸਿ ਪਤੈ ਨੈਕ ਨ ਡੋਗ॥ ਇਨ ਕੀ ਨਿਗਹੁ
 ਖੂਹ ਮੇਰਾ ਮੈਂ ਤੁਹਿ ਤਿਖੈ ਸੰਗਿ ਬਿਹੈ ^{ਮੇਰਾ}
 ਕਤੁ ਮਪ੍ਰਥਮ ਲਗਾਵੈ॥ ਸਕਲ ਤਿਖੈ ਕੇਰੇ ਸਾਥ
 ਵੈ॥ ਜਬ ਤੁਮ ਕੇਰਾ ਜਲਾਖ ਪੈਯੈ॥ ਤੁਮਰੁ ਮਰਨ ਕੇ ਬੇ
 ਸਿਉ ਜੈ ਹੈ॥ ਜਹ ਕੇਸ ਸਭ ਦੁਹਿ ਕਰਾਏ॥ ਬੁਖਨ ਅ
 ਗ ਅਨੁਪ ਸੁਹਾਏ॥ ਜਾਇ ਰਸ ਸਾਜੈ ਕੀ ਰਿਯੋ॥ ਨਿਪ
 ਕੇ ਸੋਹਿ ਅਤਮ ਲਿਖੈ॥ ਜਬ ਰਾਜੈ ਤੇ ਕਲਾਖ
 ਪੇਯੋ॥ ਰਿਸਰਨ ਨੀਕੇ ਅਯੋ॥ ਤੇ ਸੁੰਦਰ ਮੈ ਤਿਖੈ
 ਕਨਿਹੀ॥ ਜਾਨੁ ਕਮਰੁ ਹੁਕੀ ਪਿਯਾਗੀ ਜੇ ਮਹਿ
 ਤਿਹੁ ਤੁਮਾ ਜੁਮਿ ਲਾਵੈ॥ ਜੇ ਮੈ ਮੁਖ ਤੇ ਸੋ ਪਾਵੈ॥ ਰ
 ਨੀ ਭੁਲਿ ਬਚਨ ਸੁਨਿ ਗਈ॥ ਜੇ ਮੈ ਰਹਤ ਬੀਸਿ ਉਤੈ

ਸੁਨਤ ਬਚਨਗੀ ਗ੍ਰਿਹ ਅਈ। ਤੇਜਸਕ
 ਰੇਖੇ ਭਿਟਾਈ। ਜਬ ਤੇ ਕੋ ਨਿਪਰਾਥ ਚਲਾਯੋ। ਪਕਿ
 ਰਵੇ ਕਤੇਰ ਬਯੋ। ਨਿਪਕੋ ਪਕਿ ਭੁਜਨ ਤੇਲਿ
 ਯੋਗੁ ਰੇ ਭੋਗ ਤੇ ਕੋ ਦ੍ਰਿੜ੍ਹ ਕਿਯੋ। ਤੇਰ ਤਰੀਤਨ ਗ੍ਰਿਹ
 ਲਾਯੋ। ਅਧਿਕ ਰਵ ਮਨ ਮੰਦੁ ਲਾਯੋ
 ਗੁਰੇ ਭੋਗ ਭੇਤੇ ਨਿਪਤਿ ਮਨ ਮੰਦਿ ਹੋਯੋ ਲਾਯੋ।
 ॥ ਤਾਰਿਨ ਤੇ ਕਹੁ ਤ੍ਰਿਯੰ ਹਿਲੇ ਯੋ ਨਿਕਟ ਖੁਲਾਇ

ਦੁਹਿਤ ਸਾਹੁ ਫਿਰੰਗ ਕੀ ਤੇ ਕੋ ਰੂਪ ਅਪਗਾਤੀ
 ਨਭ ਵਨ ਭੀਤ ਕਹੁ ਤਾ ਸਮੇ ਅੰਗਨ ਨਹਿ
 ਅਬ ਚੁਲਨ ਮੁਲ ਨਭੇ ਗੋਸ਼ਧਰ ਜਨਾਖ
 ਰਉ ਜਿਯੋ ਗੋਸ਼ਧਰ ਤਜ ਥੈ ਠਿਮੰਗੈ ਵੈਰੇ ਵ
 ਭੂਤ ਜਿਨ ਨ ਖੁਲਾਵੈ ਰੇ ਵਰੁਤ ਜਿਨ
 ਤਕ ਹੋਲੇ ਵੈ ਨਿਕਟ ਖੁਲਾਇ। ਜੰਨ ਬਤ ਚਿਤ ਮੈ
 ਭੁਧੈ ਤਿਨ ਤੇ ਲੇਤ ਮੰਗਾਇ ਤਪੈ ਪਗੀਥ
 ਹੁਤ ਚਲਿ ਅਵੈ। ਕਉ ਨ ਚਿਉ ਠਿਕੈ ਭੰਗੈ ਵੈ। ਤਿ
 ਭੀ ਤਿਕੈ ਭਵ ਰਿਖਾ ਵੰਗੈ। ਰੇਖਨੇ ਹੋਸੇ ਭੈਲਿਯਾ
 ਵੰਗੈ ਲਾਲ ਪਗੀ। ਇਕ ਬਚਨ ਉਚੇ ਗੋਸ਼ਧਰ ਸੁ
 ਹੁਥੈ ਨ ਮੰਗੈ। ਸੁਰਹਿ ਕਲਾ ਕੁੰ ਅਗਿ ਇਕ ਭਗੀ। ਜਨ

ਕਰੁ ਪਕੀਰ ਸਿਸਵਾਹੀ ਤਹੀ ਤੋ ਬਿਧਿ ਪੁਰੁ ਪਲੈ
 ਕੀਨੇ ਰੁਪ ਅਨੇ ਕਾਗੀ ਫਿਰ ਪੈਸੈ ਨਿਗਖਿ ਥਾਖਿ ਮਨ ਕੁ
 ਮਸਹਿਤ ਬਿਬੇਕ ਤਕੀ ਪੁਤਾ ਜਾਤਨ
 ਹਿਕ ਹੀ ਜਾਨੁ ਕਛੁ ਲਮਾ ਲਤੀ ਹੀ ਕਵਨ ਸੁਕ ਬਿ
 ਤੇਤ ਪ੍ਰਭ ਉਚੈ ਗਾ ਕੋਟਿ ਸੁਰਜਨੁ ਚੜ੍ਹੇ ਸਬੈ ਮੁ
 ਲਨੰਬ ਤਸੁ ਵਨ ਯਹ ਸੁਨੀ ਬਿਹਰ ਬਿਕਲੁ ਹੈ ਮੁ
 ਹੀ ਸੁਨੀ ਏਕੇ ਦੇ ਭੋਜ ਤਤ ਏਈ ਤਕੀ ਖਟ ਉਠ
 ਏ ਮਗਾਈ ਵਸੁੰ ਰਕਿ ਕਛੁ ਨ ਬਸੇ ਯੋ ਮੁਲਕੇ
 ਮੰਗੋ ਭਗ ਕਮਾ ਯੋ ਥੀ ਤੀ ਗੈ ਨਿਰੰਜਨ ਬਥ ਯੋ ਤਿਹ
 ਪੁੰਚ ਏ ਤਹੀ ਤਿਨ ਰਯੋ ਐਸੀ ਬਿਧਿ ਤਿਹੋ
 ਜ ਬੁਲਾਵੈ ਹਿਤ ਉਰੇ ਤਛਿੰਗ ਪਠਾਵੈ ਮਨ ਤਨਾ
 ਕੇ ਕੇਲ ਨ ਕਗੈ ਤਿਭਾ ਤਿਭਾ ਤਿਕੋ ਭਗ ਨ ਭਰੈ
 ਦੇਵੇ ਰੇਖ ਕਾਜੀ ਨਿਗਖਿ ਸੁੰਦਰੀ ਅਧਿਕ ਡਗ ਏ। ਨਾਂਕ
 ਚੜ੍ਹ ਏਗ ਤਿਕੋ ਤਪੈ ਕਛੁ ਨ ਬਸਾਇ। ਤ
 ਥਾ ਤਿਨ ਏਕ ਉਪਾਇ ਬਿਚਾਰਿ ਯੋ ਕਮੈ ਏਕ ਪੰਡਿਤ
 ਖਡਗਿ ਯੋ ਕਾਜੀ ਸਾਬ ਬਾਤ ਯੋ ਕੀ ਮੰਗੈ ਤਸਹਿਤ ਏ
 ਕਰੀ ਯੋ ਏਕੋ ਲਮਰ ਨ ਦਿਲੀ ਮੇਰੇ ਹਿਗਨ
 ਬਿਲੇ ਕੇ ਨਾਂਗਿ ਯਹੈ ਤਸਮਨ ਮੈ ਚੁਭੀ ਸੁਨੁ ਕਾਜਨ ਕੇ
 ਨਹਿ ਦੇਵ ਸਾਬ ਕਾਜੀ ਕਹੈ ਯੋ ਯੋ ਕੇ ਤਵ ਨ ਰਿਖਾ
 ਏ। ਥਾ ਬੁਝੇ ਖਟ ਉਠਾ ਏ ਕੇਰੀ ਜਹੁ ਹਿਯ ਪੁੰਚ ਏ
 ਤਕੇ ਦੇਵ ਤਹੈ ਲੈ ਗਯੋ ਸਭ ਹੀ ਪੰਮ ਰਿਖਾਵੈ

ਰਬਾ ਚਿਤ੍ਰਿਪਏ ਕਾ ਬਾਜਰਾ ਸੰਪਾਤਿ ਮਹਿਤੀ
 ਤੇਜੁ ਪਾਏਕੇ ਕੁਮਮਤੀ ਤਕੀ ਬਰਨ
 ਗੀਤੁ ਕਰੰਦੇ ਕੀਰਤਿ ਗੀਤਿ ਜਨ ਜੋ ਬਾਧਿ
 ਅਤਹੁ ਸੋਧੈ ਸੁਗਨਗਾਰਿ ਕੁਜੰਗ ਨਮੈ ਤੁਰਤ
 ਵਨੀਇਕ ਸੰਨਿਖਾ ਸੀ ਜਾਨੁ ਕਰਾਪਗਾ ਕੁਝੋ ਅਖੇ
 ਨਸੀ ਸਨੀਲਾ ਖਿੱਜੈ ਆਤਿ ਮਨੀ ਨਿਗਖਿ ਪੁਰੈ
 ਗਈ ਰਿਵਨੀ ਤੁਰਤ ਵਨੀ ਕਿਸਰਨ ਪੀਨੀ
 ਸਖੀ ਪਠਾਇਆ ਤਵਨ ਬੁਲਾਯੋ ਤੁਰਕੁ ਕੁਮਰ ਕਲ
 ਸੁਖ ਪਾਇ ਸੁਨਤ ਤਵਨੀ ਤੁਰਕੁ
 ਨਤਹੁ ਆਇਯੋ ਕੁਮਰ ਕਲ ਕੇਹੁ ਪਨਿਗਖਿ ਸੁਖ ਪਾ
 ਇਯੋ ਨਾਥ ਭਲੀ ਬਿਧਿ ਸੋਧੈ ਸੁਖ ਸੰਗੀ ਹੋਆ
 ਜੁਸ ਭੈਰਵ ਬਿਸੇਸੇ ਨਿਗਖਤ ਅੰਗੀ ਤੁ
 ਮਰ ਕਲਤ ਕੇ ਨਿਗਖਿ ਬਿਸੇਸੇ ਕਾਪਗਾ ਮੇਰ ਬ
 ਟਿਕੇਤ ਨਮੈ ਪਨੈ ਸੁਖੀ ਕਰੇ ਕਰਤਰ ਭੋਸਹੀ
 ਨੀਲ ਕੀ ਚਿਟਾ ਅਚੁਕੁ ਕੈ ਨਾਲਗੇ ਅਟਕਿ ਠਾਢੇਰ
 ਰੇਬਾ ਭੋਬਿਹਰਿ ਯਨੈਨ ਪੁਥਮਾ ਚੋਰ
 ਅਬਹੇ ਮੁੰਡਾ ਪਨੈ ਮੁੰਡਾ ਯੋ ਬਹੁ ਮਿਥੇ ਹੁਕੇ ਬੋ
 ਜਟਨੈ ਕੋ ਸੀ ਸਰਖ ਯੋ ਧੁਰਿ ਸੀ ਸਮੈ ਭਰਿ ਅਪਕੇ ਜੇ
 ਗੀਸ ਕਰਾਏ ਜਬ ਜੋ ਬਨੈ ਕੇ ਗਏ ਬਹੁ ਪੁਰ ਮੰਡਨ
 ਆਏ ਪੁਥਮਾ ਅੰਤਰਿ ਖਿਖਰੇ ਬਰੇ ਅਨਸੁ
 ਅਜਿ ਨਹੀ ਕ੍ਰਿਸਨ ਬਿਸਨ ਅਵਤਰ ਕਹੀ ਸੋਲਹ

ਗੀਤਿ ੧੫
 ਅਬਹੇ ਮੁੰਡਾ ਪਨੈ ਮੁੰਡਾ ਯੋ ਬਹੁ ਮਿਥੇ ਹੁਕੇ ਬੋ
 ਜਟਨੈ ਕੋ ਸੀ ਸਰਖ ਯੋ ਧੁਰਿ ਸੀ ਸਮੈ ਭਰਿ ਅਪਕੇ ਜੇ

ਸੈਨ ਗੀ॥੩॥ ਪੁਰਖ ਕੀ ਗੰਠਿ ਜਗਤੇ ਜਗਤੇ ਸਾਬਿ
 ਧਾਰੀ ਸੁਨਤ ਚਤੁਰ ਕੇ ਬਚਨ ਚਤੁਰ ਗੀ॥੩॥
 ਯੋਸ ਨਿਰਮਲੀ॥੪॥ ਵਭਾਵ ਨਿਬਹੁਤ ਬਿਹਸਿ ਇਕ
 ਗਥ ਪੂਰਸੀ॥ ਸੁਨੁ ਸੁਰਗਿ ਤਦੁ ਪ੍ਰਾਪਿਕ ਬਿਧਿ ਅ
 ਪੁਬਨ ਯੋ॥੫॥ ਤੇਰੇ ਮੇਰੇ ਚੇਤੁ ਮੈਲਾ ਧਿਅ ਧਿਕ
 ਯੁਭਯੋ ਭੁਮਕ ਲਾਏ ਬਚਨ ਕਹਿਤ
 ਕੇਸਤ ਹਿਟ ਗਿਆ ਬਹੁ ਰਿਝੇ ਭਾਸੈ ਕਹੈ ਆਪਿਕ
 ਹਿੰਦੈ ਸੁਖ ਪਾਇ ਭੀਤ ਭੀਤਿ ਚੁੰਬਨ ਕਰੇ ਅਸ
 ਨ ਕਰੇ ਅਨੇਕਾ ਗਤਿ ਮਨੀ ਹੁਚਿ ਮਨਿ ਕੈ ਸੇਕ ਨਗਰ
 ਯੋਏਕ ਰਬ ਬਚਿਤ ਰਾਜ ਤਤੁ ਤੁਰਤ ਪੁੰਚਿਯੋ
 ਆਈ ਭੇਰ ਸੁਨਤ ਗੀਤੀ ਚਿਤ ਮੈ ਅਧਿਕ ਲਾਇ
 ਰੇਗ ਬਿਖੈ ਤਕੈ ਬੈਠਿਯੋ ਸਤਹੀ ਮੁ
 ਰਿੰਗ ਜਨੰਤਿ ਭਾਗਿਯੋ ਪੈਠਨ ਪਵਨ ਨਤ ਮੈ ਪਵੈ ਚੁੰ
 ਰਬ ਰਿਤਿ ਚੰਚੀ ਚਨ ਜਾਵੈ ਨਿਵਰਨੁ ਮੈ ਤਿਤੁ
 ਹਿੰਗੁ ਗਹਿਲੇ ਯੋ ਬਹੁੰਗੇ ਧਿਨ ਦੀ ਮੈ ਰੋਯੋ ਧਿਨ
 ਬਗੀਤਾ ਪਹੁੰਨੀ॥ ਜਾਤੇ ਜਾਇ ਰੇਗ ਸੇਚੀ ३
 ਬੇਲੇ ਰਵਤੁ ਗਿਯੋ ਆਈ॥ ਭੀਰ ਗੀਤ ਅਤਿ ਕੀ ਬ
 ਭਾਈ ਜੋਤੁ ਮੁਤੁ ਪ੍ਰਾਚੁ ਕਕੁੰਦੋ ਯਾ ਤੁਮਹੀ ਕਹੈ
 ਬਿਸਿਖ ਲਗਾਵੈ ਤਬ ਜੈ ਤੇਰੇ ਤੇਰੇ ਲਗਾਯੋ
 ॥ ਭਵੁ ਭਵਨੀ ਅਤਿ ਭਗਪੋ ਯੋ ਮੇਕੁ ਅਜੁਰ ਵਯਾ
 ਹਲਾਹਿ ਜੈ ਨਕਰ ਕੇ ਪਕਰਿ ਕਹਿਓ ३

ਬਗਾਜਾ ਰਖਤ ਭੋਤੁ ਮਹਿ ਤਰਲਗਾਇ ਪੰਨਿ ਯਧੰ
 ਨਿਗਨੀ ਕਹਿਯੋ ਮੁਖ ਤੋ ਮੋਰ ਬਛਾਇ ਤਬਗਾਜਾ
 ਹਿਰੋਕੀ ਗਯੋ ਸਕਿਯੋ ਭੇਰਨਾਂ ਹਿਰੀ ਨਾਇ ਹੰਢ ਲਾਸੈ ਚੈਲੀ
 ਚੁਇਯੋ ਗਨੀ ਅਧਿਕ ਪ੍ਰਬੀਨ ਪ੍ਰਬ ਮੋਭਗਤ ਸੋਕ
 ਹਿਯੋ ਬਹੁ ਮਿਦੇ ਗਸੈ ਭਾਗੀ ਪੁਨਿ ਬਚਿਤ੍ਰ ਬਖੋਕ ਲੈਯੋ
 ਐਸੇ ਚਰਿਤ ਸੁਧਾਰਿ ਪ੍ਰਬ ਮਤੀ ਗਤੁ ਮਹਿ
 ਹਿਲਗਾ ਵਯੋ ਬਹੁ ਮਿਭਵਨੀ ਭੰਡੁ ਰਗਯੋ ਬਹੁ ਮਿਦੇ ਗ
 ਤੋ ਕਾਨਿ ਮਗਯੋ ਪੁਨਿ ਤਿਖਤ ਸੋਕੇ ਲਕਮਯੋ
 ਹਿੰਢ ਲਾਸੈ ਚੈਲੀ ਵਕਤ ਸੋਕੇ ਲਕਮਾਇ
 ਬਹੁ ਮਿਭਵਨੀ ਭੰਡੁ ਕੈਰੀ ਨੋ ਪਾਮ ਪਠਾਇ

ਮਹਿ ਕਹਿਯੋ ਗਨੀ

ਮਛ

ਲੀਯੋ ਰੋਗ ਹੋਤੁ ਪਰਦੇ ਵਥ ਭਰਗਾ ਸੁਰਬੀਰਜਾ
 ਮੇਰਾ ਹੋ ਚਗਨ ਸੋਲਾਗਿ ਤਿਨੇ ਕਜਗਿ
 ਕੋਇਲੋ ਤਬਨ ਯੋ ਸਭ ਬਿਪਨ ਕੋ ਪਾਮ ਬੁਲਾਯੋ ਖਾ
 ਨ ਪਾਨ ਤਿਨੇ ਕਬਹੂ ਚੀਨਾ ਤਿਨੇ ਕਮਾਇ ਚੰਤ ਕੈਲੀਨੋ
 ਤਨ ਅਨਲ ਕੀ ਅੰਤ ਤੋ ਨਿਕਸੀ ਸੁਤ ਅ
 ਪਗਾਨ ਮਹਿ ਪਰੀਤ ਵਨ ਕੋ ਬਿਪਨ ਪਾਮਿ ਬਿਚਰ
 ਤਪ ਛੇ ਬਿਪਨੈ ਰਯੋ ਪ੍ਰਸਦਤ ਮਨ ਸੁਤ ਏਕਾਇ ਨਾਰ
 ਜਕੇ ਛੇ ਨਿਮਤਾ ਤੇ ਨ ਜੋ ਪਾਨੈ ਕ ਜੋ ਬ

ਤੇ ਲਗਾਇਤ ਰਹਿ ਤੇ ਕਰਾਤ ਰਹਿ ਪੈਕੈ॥

ਨਾ ਚੈ ਰੋਪ ਦੀਭਾ ਨਿਜੁ ਜਿਯ ਮੈ ਅਸਠ ਠਟੇ ਭਾਨੈ
ਸੇਕੁ ਸੁਖ ਭਰ ਕੇ ਗਾਜ ਤੋਂ ਸੁਰਬੀਰ ਪਾਤਿ ਕੋਰੈ
ਏਕ ਮੰਛ ਕੇ ਉਪਰ ਥਾਂ ਧੋਯ ਬਨਾਇ ਕੋ। ਛੁੱਟੇ
ਜੇ ਇਹ ਚਕਰ ਚਿਨਮ ਮਹਿ ਪੈ। ਹੋ ਸੇ ਨਗਰ। ਸੇ ਸਥਾ ਸੁਆਇ
ਬਿਧਿ ਮੈ ਦੇਸ ਦੇਸ ਕੇ ਏਸ ਨਲੇ ਭੁਲਾਇ ਕੋ। ਮ
ਕੁਛ ਅਛ ਸਮੇਰੇ ਪੁਨੁ ਚੜ੍ਹਾਇ ਕੋ। ਰੀ ਮਤਾਂ ਮਕਰਿ ਤੋ ਕ
ਬਿਸਿਖਿ ਬਗਵੰਤੀ। ਹੋ ਲਗੈ ਨਤ ਕੋ ਚਾਟ ਬੁਝੀ ਭੀ
ਆਵਹੀ ਕੋ ਰੀ ਮਤਾਂ ਮੈ ਬਰੇ ਸੁਰਪ ਦੇ
ਲਗੈ ਬਨ ਤੋ ਕ ਨਗ ਜਾਨਾ ਦੈ। ਚਲੈ ਨੀ ਚੰਨੀ ਨੂੰ ਕੋ
ਭੰਤਿ ਐਸੀ। ਮਨੇ ਸੀ ਲਵੰਤੀ ਸੁਨ ਗੀ ਨਵੇ ਸੀ
ਐਤੇ ਬੈਠੇ ਨ੍ਰਿਪ ਤਿ ਚੋਟ ਚਲਾਵੈ ਜਾਇ। ਭਾਹਿ ਬਿਸ
ਖਲ ਗੈ ਨਹੀ ਸੀ ਸਹੈ ਨਿਹੁ ਗਇ ਬਿਸਿਖ ਲਗਾਵੈ ਕੋ
ਪਕਰਿ ਤਹਿ ਨ ਲਗੈ ਪਾਇ। ਬਿਸਿਖ ਲਿਕਰਾਤੋ ਪੈ ਜੈ ਕੋ
ਲਮੈ ਜਾਇ ਪੈ ਤੇ ਲਮੈ ਤੁਜਿ ਕੋ ਭੰਤਿ ਐ
ਸੀ। ਬਰੇ ਜੋ ਭੋਪ ਕਾਵੈ ਮਹਾਨ ਹਿਜੈ ਸੀ। ਕਉ ਬਨ ਤੋ ਕ
ਨਹੀ ਖੀਰ ਮਗੈ। ਮਹਿ ਭੋਲਾ ਜਤੋ ਰਾਜ ਪਮੈ ਸਿਧੈ
ਅਧਿਕ ਲਜਿਤ ਕੁਪਾਤੋ ਭਏ ਤੋ ਕ ਬਨ ਚਲਾ
ਇ। ਚੋਟ ਨਕਾਰ ਕੀ ਲਗੀ ਸੀ ਸਹੈ ਨਿਹੁ ਗਇ ਪਰ
ਨਾ ਪਾਹੀ ਰਥ ਮੈ ਮਛਾਂ ਹਿ ਲਗਿ ਜੋ ਨ ਬਨਾ। ਲਜਤ ਨਾਗੇ
ਹਾ ਅਪਨੇ ਗਏ ਬਨੇ ਕੋ ਕੋ ਪਯਾਨ ਐਸੀ
ਭੰਤਿ ਕਥਾਤ ਹੰਭਈ। ਉਤੇ ਕਥਾ ਪੁੰਨ ਪਗਈ। ਜਹ

੨੩
ਤੁਖਤੈ ਬਨਹਿ ਬਿਹੈ ਗੈਰ ਮੁਲਕ ਛੈ ਮੁਗਮੈ
ਤੁਤੀ ਪ੍ਰਤਿ ਭੈ ਕੈ ਐਸੇ ਕਹਿਓ ਸੁਨਾਇ ਮਤਮ
ਦੇਸਮੈ ਬਨੁ ਪਨੈ ਤਹਿ ਬਿਹੈ ਜਾਇ

ਪਰਵਚ ਹਨ ਸੁਨਤ ਜਬ ਭਏ। ਮਤਮ ਦੇਸ ਕੇ ਓਹ ਸੁ
ਪਯੋਗ ਜਹੂੰ ਸੁਖ ਬਰੁਪ ਰਚੋ ਜੀਗਤ ਭੁਪਨੈ ਕੋ ਬੇ
ਲਿਖ ਠਹੋ। ਜਹੂੰ ਸੁਖ ਬਰੁਪ ਤੀਹ ਰਿ

ਯੋਕਰਾਤ ਪਾਇ। ਤਹੀ ਜਾਇ ਠੈ ਭੇਯੋ ਪਨੀ ਪਾਇ
ਇ ਵੇਉ ਪਵਕਰਾਤ ਪਰਾਖਤ ਭਯੋ ਬਨਾਇ। ਬ
ਹਿ। ਚਕੀ ਛਹਿ ਕਹਿਓ ਭਯੋ ਪਨੁ ਖਚੁ। ਏ

ਕਪਿ ਕਵੰਤ ਚੜ੍ਹਾਇ ਕੈ ਪਰਾਖ ਮੰਛ ਕੈ ਦੋ ਛਿਨ ਮ
ਛਿਨ ਹਰਿਗੋ। ਕਨ ਪ੍ਰਮਾਨ ਪ੍ਰਤਿ ਚਹਿ। ਅਨਿਮਤ ਕਰਿ ਕੈ
ਅਭਿਮਾਨ ਹਰਿਗੋ। ਖਰਨ ਕੈ ਰਾਮ ਰਨ ਜੇ ਬਲਵ
ਤਨ ਕੈ ਸਭ ਪੈਰਾਖ ਹਰਿਗੋ। ਯੋਕਰਾਤ ਬਨਤ ਜਿਯੋ ਤਹੀ
ਕਾਨਿਘਨੀ ਸਿਠਿ। ਤਕਿਯੋ ਤਿਹ ਮਹਿ।

ਪਰਾਖ ਪਨ ਰਖ ਭਏ। ਬਖੇ ਛੁਲਾ ਅਨੇਕ। ਏ
ਦਸ ਭੈ ਯਖਤ ਭਏ। ਹਰਿ ਭਯੋ ਯਨ ਏਕ

ਇਹ ਗਾਤੇ ਦੇਖੀ। ਸਿਧ ਗੋਲੈ ਲੈ। ਹਰਿ ਭਯੋ
ਗੁਪਗੋ। ਯਾ ਜੁਗਿ। ਯਹਿ ਮਲੈ ਕਪਠੈ। ਐ। ਚੜ੍ਹ ਪ
ਤੀਨਿ। ਤਿਯੋ ਕੈ। ਤਬ ਪਰਾਖ ਕੇ ਤੋਕ

ਟਕ ਕਟੈ ਪਾਬ ਛਾਇ। ਕਿਤੇ ਕਟਿ ਡੋਰੈ। ਕਟਨੁ ਕਟੈ
ਗੋਬਨ। ਇ। ਕਿਤੇ ਕਟੈ ਕੋ ਕਟੈ

ਛੇ ਲਛੇ ਗੋਕਿ ਤੇ ਛੇ ਤਪਸੀ ਨੇਕੇ ਛੇ ਤੇ ਗੋਕਿ ਤੇ ਹੰਕਿ
ਮੇਰੇ ਕਿਤਾ ਮਾਹਿ ਤੇ ਗੋਕਿ ਤੇ ਹੰਕਿ ਜੇ ਸੁਮਾਰੁ ਨਗੇ

ਅਨ ਵਰਤਿ ਮਨੁ ਨੇ ਵਰਤ ਕੇ ਅਥਾਹ
ਈਉਂ ਠਾਇਆ ਰਾਹਿ ਕੇ ਬਿਧਾਨ ਬਣਾਈ ਬਹੁ ਚੀਜ ਨੇ ਕੇ
ਘਾਇ ਤਿਤੀ ਬਾਂਹ ਕੇ ਦੇ ਕਿਤੇ ਪਾਂਵੇ ਤੇ

ਗੋਮਾਹੁ ਜੁੱਪ ਮੇਂ ਗੀ ਨੇਕੇ ਛੇ ਤੇ ਗੋਕਿ ਤੇ ਪੇਟ ਛੇ ਦੇ
ਤੇ ਠੇਗ ਮੇਗਾ ਗਿਰੇ ਤਾਂ ਤੇ ਮੇਸੀ ਮੁਮੇਂ ਨੀ ਮੁਨੇ

ਰਸਾਨਾ ਰਹੈ ਵਰਤ ਨਿਕਲੇ ਗੋਕਿ ਸੁਮਾਰੁ
ਬਿਧਿ ਮਾਹਿ ਗੋਕਿ ਏਕ ਲੱਛਾ ਜਗ ਬਧਾ ਗੋਕਿ ਬਹੁ ਪੈ
ਰਲਾਜ ਮਧਾਂ ਮਧ ਠੇਗੇ ਤੇ ਠੇਗੇ ਤੇ

ਪਕਰ ਟੁਕੁਰ ਸੁਵਕੁਰ ਗੋਕਿ ਮਾਹਿ ਤੇ ਸਗ ਸੈਨ ਲ
ਦੇ ਸਭੈ ਪੁੱਚੇ ਆਇ ਖਾਹੁ ਪਦਤ

ਮਤੇ ਸੁਨੇ ਸਭ ਜੀ ਤਿਸੁ ਖੰਬਰੇ ਮੇਂ ਮਧੇ ਗੋਕਿ ਸੇ
ਗਨ ਸੁਲਨ ਸੈ ਬਿਨ ਸੋਹ ਨਿਕੇ ਤੇ ਹੰਕੇ ਜਾ ਮਧਾਂ ਮਧ

ਠੇਗੇ ਰਾਹਿ ਰੇਤ ਮਾਹਿ ਤੇ ਖਕੇ ਕਤ ਤਾ ਜਤ ਹੈ ਜਗ
ਜਾਨ ਨੇ ਹੈ ਗੋਕਿ ਦਨ ਕੇ ਗੋਕਿ ਮੇਂ ਕੋਈ ਪਾਗ ਬਹਿ ਕਿ

ਦੁਜੇ ਪਾਨ ਹੈ ਤੇ ਕੇ ਹੰਜੀ ਤਿ ਜਾਨ
ਹਿ ਹੈ ਗੋਕਿ ਸੇਨ ਸੁਨੇ ਬਾਗ ਨੂੰ ਹੈ ਗੋਕਿ ਦਨ ਕੇ ਗੋਕਿ

ਨਮਾਹੀ ਕੋ ਪੰਡਵ ਕੋ ਕੋ ਗਵਨ ਹੀ
ਪ੍ਰਥਮ ਪਾਗ ਬਤਨ ਜੋ ਕੋ ਬਿਸਿਖ ਪ੍ਰਾਹਿ ਗੋਕਿ ਤਪ ਛੇ

ਕਾਹਿ ਗਵ ਕੁੰਝ ਤੇ ਮਾਹਿ ਗੋਕਿ ਤੀ ਮਤੀ ਬਾਹਿ ਸਾਇ ਕਰ

ਤੋਕੋਕੀਬਤਜਮਣਈਸੋਗੀਹੀਥਹਿਨਇਕ
 ਆਈ।ਤਹਿਸੰਗਲੈਤੀਰਬਨੈਗੀ।ਸਭਹੀਪਾਪਥਿਰ
 ਕਾਰੈਹੈ ਪਤਿਮਿਤਲੈਕੈਸੰਗੀਸਧਈ
 ਤੀਰਬਨਾ।ਐਸਸਹੇਦਬਨਈਅਪਨੇਖਰਤਨਾਜਬ
 ਪਖਲੈਗੰਗਮਹਿਨੈਹੈ ਜਾਇਕੋਹਿਭਗਨੀਮੁਖਤੋਭਖਿ
 ਮਿਲੈਗੀਆਇਕੈ ਮੀਤਨਬਕੈਸੰਗਲੈਤਿ
 ਤੋਕੋਕੀਪਖਾਨਾ।ਕੋਤਿਕਰਿਨਨਬਿਤਾਇਕੈਗੰਗਕਿ
 ਯੋਇਸਨਨ ਪਤਿਕੈਸੰਗਗਲੈਨਈ॥
 ਭਖਿਬਹਿਨਿਤੋਸੈਲਪਟਈ॥ਮਨਮਾਨਤਤਿਨਕੇਲ
 ਕਮਯੋਮੁਖਕੰਤਭੇਵਨਹਿਪਾਯੇ ਚਿਮਦਿਚਿ
 ਮਦਿਤੋਸੈਲਪਟਈ॥ਮਨਮਾਨਤਤਿਖਕੇਲਕਮ
 ਈ॥ਰਿਨਰੇਖਤਤਿਖਕੇਲਕਮਯੋਮੁਖਕੰਤਭੇਵ
 ਨਹਿਪਾਯੇ ॥ ਮਨਮਾਨਤਕੋਮਾਨਗਤਿਦੀਨੈ
 ਜਗਉਠਾਇ।ਮੁਖਬਏਮੁਖਗਹਿਯੋਭੇਰਨਸਕਿਯੋ
 ਪਾਇ

ਮਨਨੇਸੁਗੀਰਨੀਅਤਿਹਿਸੁਗੀਰਨੀ॥ਸਿ
 ਘਗੁਗਨੈਪਤਿਕੈਚਿਤਕੀਮੋਹਨੀ॥ਬੈਰਮਮਿਘਖਿ
 ਲੋਕਯੋਜਬਤਿਨਜਾਇਕੋਹਿਮਰਨਬਸਿਯੋਰੈਗੀ
 ਭੂਮਿਮੁਖਛਾਇਕੈ ਉਠਤਪ੍ਰੀਤਤਿਖਅਧਿ

ਕਲਗਈ॥ ਕਮਕੇਲਤਿਹੰਸਾ॥ ਬਕਮਾਈ॥ ਬਹੁਰਿ
 ਜਾਇਹੰਭੰਤਿਉ॥ ਚੰਗੇਸੁਨੇਤ੍ਰਿਖਤੁਮ॥ ਬਚਨਮ
 ਰ॥ ਤੇਲਖਿਹੰਸੇਤੁਮੈ॥ ਘੋਗਾਪਤਿਦੇਖਤੁਮਹਿਸ
 ਥਾਬਿਯੋਗ॥ ਤਬਤੈਸੀਤ੍ਰਿਖਘਾਤਬਨਈ॥ ਸੇਮੈਤੁ
 ਮੇਸੈਕਹਤਸੁਨਈ॥ ਤਿਨਘਰੀਤਰਪਾ
 ਰੇਕੇਰਾਖੇਬਨਬਨਈ॥ ਮਾਨਨੇਸ੍ਰੀਘਾਤਲਖਿ
 ਨੇਤਹਿਗਿਰਇ॥ ਚਹਿਬਾਨਨਿਜੁਪਤਿਹੰ
 ਦਿਖਯੋਗਾਪੀਰਨਮਲੈ॥ ਅਤਿਰਹਪਯੋਗਿਸਅਚੈ
 ਸੁਰਤਨਬਛੈ॥ ਤੋਕਡਰਿਖਾਟਤੋਦੈ॥ ਪ੍ਰਥ
 ਮਡਰਿਤਹੰਤੋਤੁਹਿਦੈ॥ ਬਹੁਰਿਖਾਟਕੇਤੋਰਚੈ॥
 ਮੇਕਹੰਪਕਰਿਤਹੰਤਹਿਡਰਿ॥ ਦੁਨੁਅਨੇਕਗੋਡਨਸੇ
 ਮਹਿ॥ ਰਸਨੰਸਾਬਬੰਧਕਰਿਲੈ॥ ਤਪਛੇਤੋ
 ਕਉਲਦੈ॥ ਐਧਖਟਤਵਉਪਰਡਰਿ॥ ਬਹੁਰਿ
 ਤੁਮੈਜਾਨਨੇਸੇਮਹਿ॥ ਪ੍ਰਥਮਕਥਤੋਸੋਯੰਕਹੰ
 ॥ ਖਟਡਰਿਪਤਿਸੇਸ੍ਰੇਰਹੀ॥ ਜਬਸੋਯੰਤੋਕੋਲਖਿਪ
 ਯੋ॥ ਤਿਰਹਸਰਨੁਕੇਸਾਬਬਯੋ॥ ਜਿਵਰਨੁਸਾਬ
 ਬੰਧਿਤਿਹੰਗਈ॥ ਸੇਇਹਿਯੋਜਡੁਸੁਪਿਨਲਈ॥ ਖ
 ਟਤੋਰੇਹੰਭੰਤਿਕੋਰੈ॥ ਜਾਨੁਕੀਮਤਕੀਸ੍ਰੀਪੈਸੇਹੰ
 ॥ ਖਟਸਾਬਤਿਰਬੰਧਿਕੈਐਧਰਿਯੋਭਉਲ
 ਟਾਇ॥ ਚੜ੍ਹਿਬੈਰੀਤਪਰਤੁਰਤੁਜਾ॥ ਸੰਗਿਲਪਟਾਇ
 ॥ ਭੰਤਿਭੰਤਿਤਿਹੰਤ੍ਰਿਖਕੋਜਰਬਜਾ

ਇਕੋਭਾਤਿਭਾਤਿਕੇਅਸਨਲਿਏਬਨਇਕੋਭਾਤਿਭ
ਨਾਇਗਨਣੀਨੇਗਚਮਨਿਕੋਭਾਤਿਭਗਭਿਯੋਜਤ੍ਰ
ਹਰਿਯੋਮਨਮੁਖਠਾਨਕੈ ਤਹਿਉਇਤਰ
ਮਹਿਯੋਭੁਚਰਗੈਕਹਕਹਿਯੋਤੈਪੀਰਮੈਗਾਤੁਮੈਤਿਆ
ਗਮੈਅਨਤਨਧਯੋਜੈਸੋਕਯੋਤੈਸਫਲਪਯੋ
ਅਬਮੋਰਮਪਰਧਯੋਮਾਪਨਕੀਜੀਯੋ
ਕਾਕੁਚੁਕੋਜੋਭਈਕਿਮਕਹਿਯੋਲੀਜਿਯੋਤੈਹਿਤਿਯੋਗਿ
ਕਹਿਯੋਅਨਤਨਕਤੁਜਾਇਤੈਪੀਰਤੁਰੇਸਲਾ
ਸਲਾਮੈਆਇਉ ਜਾਭੋਗਵਿਰੁਜਬ
ਕਹਿਯੋਲਾਨੇਪਕੋਢੈਤਰੇਤੋਰਯੋਪ੍ਰਥਮਮੰਤਨਿਜੁ
ਕਿਯੋਨੈਟਹਿਯੋਬਹੁਯੋਅਨਿਕੋਰਵਉਠਾਯੋ
ਮੁਖਕਯੋਭੇਰਨਹਿਪਯੋਜਾਨਿਯੋਮੋਹਿਪੀਰਧਵਕਾ
ਯੋਬਧਨਕੁਟੋਸੁਥਨਸਵਾਯੋਕਿਯੋਕੋਚਰਿਤਨ
ਜਿਯੋਮੈਧਾਯੋ

ਹਜਿਲੀਬੀਰਰੇਰੇਰੇ

ਬਨੀਗਇਨੇਸਾਮੇਧਮਤੀਰਨੀਤਰੇਤੋਕੋਰਤ
ਮੁਖੇਸ ਮਜਾਇਸਰਇਯੋਲੇਕਿਕੋਰਇਰਪੀਰ
ਯੋਸੇਇਭਲੋਭਗਤਸੋਕਯੋਗਧਪਤਿਕੋਰੇਸੁਹਾਏ
ਬਨੀਗਇਜਾਬੋਰੇਮੁਨਿਧਯੋਕਉਯੋ

ਹਮੇਸੇਆਯੋਰੋਉਖਾਂਪਿਭੁਜਾਇਹਲੈਯੋਗਹਮੀ
 ਨਦੀਬੀਚਬੋਰਵੈਯੋ ਗਨੀਬਤਜਥੈਸੁਨਿਪਾ
 ਈ।ਏਕੋਗੋਰੋਕੋਲਯੋਮੰਗਈ।ਬਾਂਪਿਗਮਨਤਸੋਇ
 ਕਲਿਯੋ।ਤਹਿਚਗੁਇਰਿਵਗਹਿਰਿਯੋ
 ਤਸੋਸਨਬਨ।ਏਕੋਜਗਹਿਰੋਲੋਘਾਇ।ਮੁਕੁ
 ਗਵਚਕਿਤਗਹਿਯੋਸਕਿਯੋਚਰਿਤਨਪਾਇ।

ਭਸਮਗਦਰਨੋਬੋਡੋ

ਮਪੁਗੀਕੇਮਾਂਗਿ।ਤਹਿਬਗਾਬਭਿਤਸਕਗੁੱਧਸਮੇ
 ਸੋਨਾਂਹਿ ਤਿਨਬਹੁਬੈਭਿਤਪਾਸਿਯੋਕਿਯੋਯੋਬ
 ਗਰਨੁਗੁਰੁਤੋਲਿਯੋ।ਜਕੋਸਿਰਪਰਤਥਲਗਵੈ।ਜ
 ਰਿਬਰਿ ਭਸਮਸੁਨਹੁਯੋਵੈ ਤਿਨੋਗੀਕੁਰ
 ਪਨਿਤਹਿਯੋ।ਯਹੈਅਪਨੇਤਿਰੈ।ਬਿਚਰਿਯੋ।ਸਿਦ
 ਕੇਸੀਸਤਥਮੈਧਰਿਯੋ।ਛਿਨਮੈਖਹਿਭਸਮਕਮਿ
 ਸਿਯੋ ਚਿਤਮੈਇਹੈਚਿਤਕਰਿਯੋ।ਮਹੁਗੁਰੁਕੇ
 ਬਧਹਿਤਅਯੋ।ਮਹੁਗੁਰੁਜਬਨੈਨਨਿਤਹਿਯੋ।ਨਿ
 ਜੁਤਿਯੋਕੋਲੈਸੰਗਸਿਧਾਯੋ।ਗੁਰੁਭਜਤਦਨੁ
 ਪਯੋ।ਦਛਿਨਪੁਰਬੀਸਵਹਿਭੁਮਯੋ।ਪੁਨਿਪਛ
 ਮੋਕਹਗੁਪਯੋ।ਪਛੇਲਗਿਯੋਤਹਿਸੋਗਯੋ

ਤੀਨਿਰਿਸਨਮੈਭੁਮਿਗਏਠੋਗਨਪਯੋਕੇਏ
 ਉਤਰਿਸਿਕੋਪੁਨਿਭਯੋਹਿਜੁਕੋਮੋਏਇ
 ਜਬਉਤਰੋਕੁੜ੍ਹਸਿਧਯੋਭਸਮਗਾਰਪਛੇਤਿ
 ਯਧਯੋਯੋਕੋਭਸਮਅਥੈਕਰਿਏਯਾਛੀਨਿਪਰਬਤੀ
 ਕੋਇਕੋਏ ਭਾਥੋਰੋਤੋ
 ਮੁਕਤੋਕਾਬਗਲਿਯੋਬਨਇਸਕੁਛੁਠੋਸੋਜਨਿਯੋਲੀ
 ਨਅਥੈਪਤਿਯਾਇ ਪ੍ਰਥਮਤਥਨਿਜੁਸਿ
 ਰਪਰਧੋਗਾਲਹਿਓਏਕਕੇਸਜਬਜੋਗਤਥਸਿਕਰ
 ਸਵਜੁਕੇਧਰਿਯੋਮੋਕੋਨਿਜੁਨਗਿਲੈਕਗੋਯੋ ਯੋ
 ਬਚੈਤਸਵਨਜਬਕਗਿਯੋਤਥਆਪਨੋਸਿਰਪਰ
 ਧਰਿਯੋਛਿਨਕਬੈਥੋਮੁਖਜਗਿਯੋਸਿਵਕੋਸੋਕ
 ਦੁਰਿਕਰਿਯੋ ਅਸਿਰਗਿਤਕਰਿਪਰਬ
 ਤੀਚੀਨੋਅਸੁਸਜਗਇਯਫਟਕਚਲਸਿਵਕੋਸਯਿਤ
 ਬਹੁਗਿਬਿਗਜੀਜਾਇ

ਸਹਬੇਸਹ

ਕੇਥੈਥੈਥਾਣਸੁਗਨੇਸਾਦੇਸਦੇਸਏਸੁਰਛੁਕੇਜਨ
 ਕਦੁਤਿਯਅਲਿਕੇਸ ਜੋਗਮਤੀਤਕੀ
 ਪਟਗਨੀਸੰਚਰਿਵਨਤੀਨਪੁਜਨੀਜੋਬਨਜੋਬਅ
 ਪਕਤਿਹੰਸੋਯੋਸੁਗਨਜੋਛੁਭੁਜੰਗਨਮੈ

ਭੰਖਾਨਮਕੰਨਿਕਾਉਪਜਤਭਈਅਪਗਾ
 ਲਾਜਸੀਲਸੁਭਸੁਕਚਬਤਨਿਜੁਕਰਕਿਯੋਕ
 ਤਰ ਤਕੋਰੁਪਅਨੁਪਸਰੁਪਥਿ
 ਰਾਜਈਸੁਗਨਗਜੱਛੁਜੰਗਨਕੋਮਨਲਾਜਈ
 ਤਕੋਕੋਕਟਾਛਬਿਲੋਕਨਪਾਇਯੋਹਿਚਿਨੁਰੰ
 ਨੇਹੀਰਮਨੁਸਰਾਚਿਕਾਇਯੋ ਨੈਨਹਿਨਸੇ
 ਸਿਖਾਮਥਿਸਿਖਜਾਨੁਕਬਛਿਯੋਗਾਸੁਭਸੁਗਤ
 ਨਭੇਰਹੁਸੇਭਿਤਕਜਗੇਕਾਮਲੋਹਿਛਿ
 ਲਜੈਰਿਪਤਦਮਿਨੁਕਰਗਵੈਹੋਬਨਮੈਥਿਹੰ
 ਗਅਜੁਲਾਗਿਅੰਤਨਪਵੈ ਜਨੁਕਪਖਮਿਯੋ
 ਤੁਗੈਨੁਕਜਮਪਰਸੀਸੋਯੋਖਰਗਬਛਿਜਨੁ
 ਪਰੇਪੁਰਪਨਗਰਿਸਤਟੋਕੋਯੋਜਨੁਕਰੈਨਕੇਜਗੇਹੋ
 ਰਿਹਗਿਜੁਛਬਿਹੋਗੋਹੋਬਲਿਤਿਹੋਨੈਨਜਨੁਕ
 ਰੋਉਮਤਵੇਰੇ ਚੰਚਰੀਟਛਬਿਹੋਰਿਭਏਅਬ
 ਲਗੇਰਿਵੇਨੋਮਿਗਅਬੋਲੋਬਨਥਸਤਬਹੁਰੇ
 ਗਿਹੋਕੰਨਸਿਪਨੋਤਪਸਿਨਦੁਤੋਕੋਹੋਗਿਜਟਨਕੋ
 ਜੁਟਛਕਯੋਹੋਭੁਮਤਪਥੇਗਗਨਪਭਕੋਪੁਗਨ
 ਪਯੋ ਤਕੋਰੁਪਅਨੁਪਥਿਪਤੈਜਗਚਿਯੋ
 ਰੁਪਚਤੁਰਸਲੋਕਨਕੋਯੋਮੈਗਚਿਯੋਜੋਕੋਉਦੇਵ
 ਵਚਿਲੋਕੇਜਾਇਯੋਹੋਗਿਗੇਮੁਛਨਖਾਇਪਗਨਿਪ
 ਗਅਇਕੈ ਸਹਸਬਹੁਤਕੋਪਤਜੋਕੈ

ਬਨਭੁ

ਬੀਸਾ ਅਪਗਾਥ ਤਸਤਸਾ ਅਪਧਧੇਜਨੁ ਤੁਜੇਕ
 ਰਤਰ ਛਿਤਕੇਜਿਤੇਛਿਤੇਸਸਤਬਡੇਛਿਤਿਨ
 ਘਾਇਆਥਿਪੁਨੇਕਰਛੇਨਰਛੇਕੁਰਿਗਾਇਸੈਦਾਇ
 ਜਕੇਖਡਡਨਿਤਿਭਗੋਤੇਸਿਵਕੀਪੁਜਾ
 ਨਿਤਿਕਗੋਏਕਾਰੇਵਸਪਸੁਗੇਰੇਛੇਛਾਤੁਮਲਜੁਪ
 ਮਗਿਯੋਮੁਖਪਯੋ ਜਬਤੇ
 ਗੇਹਤੋਪਗਨਿਪੁਜਪਗੇਗੀਅਨਿਤੁਮਲਜੁਪਤਬ
 ਤਿਭਯੇਲੋਜੋਸਮੁਵਿਸੁਜਨ ਸੇਵਤਸੁ
 ਤਸੁਪਨਯੋਪਯੋਜਾਨੁਕਮੈਨੁਪਧਰਿਅਯੋਤਤਿ
 ਛੇਰੇਤਕੇਸੁਤਬਗਿਯੋਨਗਰਦੁਰਕਚਿਤਵਨਕ
 ਗਿਯੋ ਚਮਕਪਰੋਅਬਲਾਤਬੈਪੀ
 ਤੇਪਿਕੇਸੰਗਾਪੁਲਕਿਪਸੀਜਤਨਤਭਯੋਬਿਹਰ
 ਬਿਕਲਭਿਯੋਅੰਗ ਘਾਪਿਯਉਰੇ
 ਅਬਲਾਉਚਗੀਛਿਤਗਿਰਿਗਈਰਤਨੀਪਗੀਤ
 ਬਸਖਿਯਨਤਿਤਲਯਉਚਈਗੇਖਚਿਤਕਥਾਸੁ
 ਨੇਪਈ ਘੁਮਤਨੈਨਖਮਗੀਸੀਮਾ
 ਨੁਗੁਤੁਅਗੁਨੁਭੇਰਬਤਵੈਤਪਚਰੀਤਿਤੰ
 ਕੇਤਨਕੋਸਖੀਤਗੀਸਗਰਕਿਯੋਨਸੁਤਵੈਥੇਗਿਚ
 ਲੇਸੁਨਿਬੈਨਬਲਾਇਲੋਭੋਤੇਗੇਰਸਕਹਿਮਹਿਨ
 ਅਵੈਪੀਯਕੀਪੀਗੀਪੀਰਕਛਿਨਿਭੋਪਲਮੈਕਿ
 ਮਗਿਯਬਚਿਅਵੈ ਬੀਲਤਹੋਮਤਵੇਗੇਯੋ

ਮਾਨਿਤਾ ਰਤ ਅੰਖਿ ਨ ਤੇਜ ਲਜੈ ਧੰਮਿ ਹਿਰ ਲਾ
 ਹਲਾ ਅਜੁ ਪਿਐ ਨ ਹਿਕਾਸੀ ਬਿਖੈ ਕਰ ਵਤੁ ਹਿਲੈ
 ਧੰਮਿ ਜਾਨਤ ਹੋ ਗ੍ਰਿਹ ਭਾਡਿ ਸਖੀ ਸਭ ਹੀ ਪਟਫਰਿ ਅਤੀ
 ਬਨਿ ਹੈ ਧੰਮਿ ਲੇਹ ਬਿਲੇ ਕਿ ਪਿਆਰੀ ਅਨਨ ਉਖਕ
 ਲਾ ਮਹਿ ਗੇਰੁ ਖਪੈ ਹੈ ਚਿਤ ਰੇਖਾ ਸੁਨਿ
 ਏਬ ਚਨ ਹਿਤੁ ਹੋਤੁ ਦੁਖ ਪਾਇ ਪਵਨ ਰਾਗਿ ਪਾਛੇ
 ਚਲੀ ਤਹ ਪਹੁੰਚੀ ਜਾਇ ਤੇਰੇ
 ਪਬਿਲੇ ਕਿਯੋ ਜਬ ਹੀ ਜਾਇ ਕੋ ਹਿਤੁ ਹੋਤੁ ਗਿਰਿ ਪੁ
 ਗਿ ਪਗਨਿ ਦੁਖ ਪਾਇ ਕੋ ਯਾਹਿ ਸਖੀ ਜਿਹ ਬਿਪਿ ਸੋ ਪਿ
 ਹਿ ਮਿਲਾਇ ਯੋ ਹੋ ਜੋ ਨ ਸੁਪਨ ਯੋ ਲਹਿ ਯੋ ਵਹੈ ਲੈ
 ਆਇ ਯੋ ਚਿਤ ਕਲਾ ਧੋਲ ਹਰ ਸੁਮਿ
 ਸਾ ਚੰਦ ਹੰਭ ਵਨ ਤਹ ਲਿਖਿ ਭਾਗਿ ਸਾ ਦੇਵੈ ਤੇ ਤੇ
 ਹੰਭ ਬਨ ਏ ਗੰਧ ਬਜੰਛੁ ਭੁਜੰਗ ਸੁਹਏ
 ਦੇਸ ਦੇਸ ਕੇ ਏਸ ਜੇਤਹ ਸਭ ਲਿਖੇ ਬਨ ਏ ਗੰਧ
 ਹਨੇਰ ਪਦੁ ਮਨੀ ਸੁਤ ਹਿ ਹਰਿ ਆਰਿਕ ਜਦੁ ਗਇ
 ਚੰਦ ਹੰਧੁ ਗੰਧ ਬਨ ਏ ਕੇਤ ਹਿਕ ਹਿਕ ਹਿਯੋ ਸੁਮੁਣ
 ਇਉ ਮਹਿ ਜਿਯ ਬਭੁ ਪਾਇ ਮੈ ਕਿਯੋ ਬਿਲੇ ਕੁਹ
 ਆਇ ਦੇਵ ਰਿਖਾ ਏ ਰੇਤ ਰਿਖਾ
 ਏ ਗੰਧ ਬਜੰਛੁ ਭੁਜੰਗ ਹੋ ਗਏ ਪੁਨਿ ਕੈ ਰਵ ਕੇ ਕੁਲ
 ਹਿ ਰਿਖਾ ਯੋ ਤਿਨ ਹਿ ਬਿਲੇ ਕਿਨ ਤਿਯ ਸੁਖ ਪਾਯੋ
 ਚੰਦ ਹੰਧੁ ਗੰਧ ਬਿਲੇ ਕਿ ਕਰਿ ਤਹ ਪੁਰੁ

ਚੀਆਇਜਹੰਮਭਜਰੁਕੁਲਕੇਸਹਿਤਸੇਭਿਤ
 ਸੀਜਰੁਗਇ ਪਥਮਲਾਗਿਲਕੋਨਿਗਖਿਪੁ
 ਨਿਨਿਗਖੇਜਰੁਗਇਪੁਸੰਨਿਖਪਇਨੁਪਗੀਜਗ
 ਤਗੁਠਹਗਇ ਪੁਰਮਨਿਬਹੁਰਿ
 ਨਿਹਾਗੇਯੋਜਾਈਲਾਜਤਨਰਿਨਗੀਨਿਹੁਗਈਭ
 ਕਪੁਤਬਿਲੋਕਿਯੋਜਬਹੀਮਿਦਿਗਯੋਸਕਰੇਹ
 ਕੇਸਬਹੀ ਧਨਿਧਨਿਮੁਖਕਹਿਉ
 ਭੀਸਖਿਅਹਿਸੀਸਫੁਕਾਇਜੇਸੁਪਨੇਭੀਤਗਲਹਿਯੋ
 ਸੇਈਰੋਯੋਰਿਖਇ ਚੇਰਹਪੁਗੀਬਨਾਇਕੋਧਿ
 ਕੇਰਸੁਰਿਖਇਯੋਭੀਬੋਜਹੰਬਿਪਿਲਿਖਿਯੋ
 ਸੇਮੈਰੋਯੋਮਿਲਾਇ ਚਿਤ੍ਰੇਖਜਾਬ
 ਯੋਸੁਨਿਪਈਪਵਨੁਪੁਰੈਕੈਤਿਹੰਧਾਈਦੁਗਵ
 ਯੋਬਿਲੋਕਿਯੋਜਬਹੀਚਿਤ੍ਰਕੋਸਕਰੁਗਭੀਯੋਸ
 ਬਹੀ ਚਿਤ੍ਰਕਲਾਤਹੰਜਾਇਕੈਕਹੈ
 ਕੁੰਅਹਿਸੋਥੈਨਾਗਿਰਿਬਮਿਨਬਿਗਹਿਨਭਈਨਿਰ
 ਖਿਤਹੰਯੋਨੈਨ ਲਲਕੋਤਿਹੰਭਰ
 ਪਯੋਨੋਜੀਨਦੇਸਮੈਂਯੋਥਥੈਨਾਚਫ਼ਿਬਿਦਨਮੈਂ
 ਤਹੰਸਿਧਗਿਯੋਧੰਮਪਵਿਤ੍ਰਹੰਯੋਕਾਗਯੋ
 ਅਨੁਪਸੁਨਿਯੋਥਥਯਤਹੰਯੋਯੋਧਯਾਨਾ
 ਸਹਥੇਸਹਥਕੇਦਿਥੇਤਹੰਪਹੁਚਿਯੋਅਨਿ
 ਜੋਯੋਗੇਚਿਤਮੈਥਾਸਤਹੰਮਿਲਵੈਕਇਤਕੀ

ਸੇਵਕੀਜਿਯੈਦਸਨਦਸੀਤੋਇ
 ਕੋਤਰਸੀਤੋਇਨੀਗਗਮੀਤਮਿਯਉਕੋਤ
 ਚੀਚਬਸਰਮਥਿਨੁਦੋਹਵਿਕਉ। ਭਿਤਨਭਿ
 ਤਨੀਤੋਇਕੋਕਸਸਉਕੈਤੋਤਵਪ੍ਰਸਦਿਮੈ
 ਸਖੀਅਜੁਸਜਨਕੋਪੈਭੈ। ਤਵਪ੍ਰਸਦਿਮੈ
 ਸਖੀਅਜੁਸਜਨਕੋਪਉ। ਤਵਪ੍ਰਸਦਿਸੁਨਿਮਿ
 ਤੁਸੇਕਸਭਹੀਵਿਸਰਉ। ਤਵਪ੍ਰਸਦਿਸੁਨਿਮਿ
 ਤੁਭੇਗਭਵਤਮਨਕਰਿਭੈਤੋਪ੍ਰਗੈਚੈਦੁਨਮੈਝਰੀ
 ਨਿਸੁੰਦਰਪਤਿਬਹਿਭੈ। ਐਸੇਬਚਨ
 ਉਚਰਿਕਰਿਮਿਤਵਹਿਲਿਯੋਬੁਲਾਇ। ਭੰਤਿਭੰ
 ਤਿਕੋਭੋਗਕਿਯਮਨਭਵਤਲਵੈਇ
 ਆਸਨਚੋਰਸੀਹੁੰਲਏ। ਚੁੰਬਨਭੰਤਿਭੰਤਿਸੰ
 ਰਏ। ਅਤਿਗਤਿਕਰਤੋਨੀਥਿਤਾਈ। ਉਕਾਕਲ
 ਪੁੰਚਿਯੋਅਈ ਭੋਗਭਈਘਮੀਤੰਹਿਰ
 ਖਿਯੋ। ਬਣਸੁਗਸਪ੍ਰਗਟਨਭਾਘਿਯੋ। ਤਬਲੋਪੁਜ
 ਬਧੀਗਿਗਈ। ਤਕੋਚਿਤਚਿਤਅਤਿਭਈ
 ਭੰਤਿਭੰਤਿਕੇਸਸਤਲੈਸੁਗਸਭੈਬੁਲਾ
 ਇ। ਸਿਵਕੇਬਚਨਸੰਭਾਰਿਕੈਤੰਪੁੰਚਿਯੋਅ
 ਇ ਜੋਰਿਅਨੀਰਜਾਇਤਅਯੋ। ਉ
 ਤਇਨਮਿਲਿਕੈਕੇਲਮਚਯੋ। ਚੰਗਸਿਨੁਆਸਨਕ
 ਹੰਲੇਯੀ। ਹੰਸਹੰਸਿਦਉਅਲਿਗਨਦੇਹੀ ਕੇਲ

ਕਰਤਦੁਤਿਤਲਖਿਪਾਈ॥ਜਗਿਯੋਕੋਪਨਿਪਨਕੇ
 ਰਈ॥ਅਬਹੀਇਨਦੁਤੁਅਨਗਹਿਲੈਹੈ॥ਮਾਰਿਕੁ
 ਟਿਜਮੇਲੇਕਪੈਠੈ॥... ਉਖਨਿਜੁਪਿਤੁਕੈਨਿ
 ਗਖਿਨੈਨਗਹੀਨਿਹਗਈ॥ਕਰਿਯੋਕਛੁਉਪਾਇਅਬ
 ਲਜਿਮੀਤਬਚਾਏ॥... ਉਠਿਅਨੁਪਠਾਛੇਤ
 ਯੋਪਨੁਖਬਾਨਲੈਰਥਾਪ੍ਰਗਟਸੁਭਟਫਟਪਟਕਟੇ
 ਅਮਿਤਬਿਕਟਬਲਸਾਬ॥... ਪਰਿਯੋ
 ਲੋਗਾਫੁਮਹਜੁਪਮਚਿਯੋਲਈਪਰਬਤੀਪਰ
 ਬਤੀਨਬਨਚਿਯੋਗਹੇਸੁਲਸੈਬੀਸਭੈਸੁਰਪਾਏ॥
 ਮਹਕੋਪਕੈਤੁਰਬਾਜੀਨਚਾਏ॥... ਕੋਤੇ
 ਪ੍ਰਬਲਨਿਬਲਤਹੰਕੀਨੋ॥ਜੀਤਿਜੀਤਿਕੇਤੇਰਿਪੁ
 ਲੀਨੋ॥ਕੇਤੇਬਿਨੁਪ੍ਰਨਤਭਟਭਏ॥ਗਹਿਗਹਿਸਸਤੁ
 ਹਬੀਗਏ॥... ਕਰਿਕੋਰਿਮਰੇਬੀਕੋ
 ਟਿਕੁਟੋ॥ਕਿਤੇਸੁਰਾਘਾਏਫਿਰੈਚਾਜੁਛੁਟੋ॥ਕਿਤੇਛੋ
 ਤਿਛੋਕੇਕਿਤੇਛੋਤੰਤੰਗੋ॥ਕਿਤੇਬਾਧਿਲੀਨੋ॥ਕਿਤੇਛੋ
 ਲੋਛੋ॥... ਕਿਤੇਤੀਰਭਾਜੇਕਿਤੇਕੋਪਿਛੁਕੋਚ
 ਉਠਿਤੰਮਹੀਮਾਰਿਕੁਕੋਲਾਏਬਹੁ॥ਸਹਸੁ
 ਸੈਸਸਤੁਭਗੋ॥ਚਟਿਯੋਕੋਪਿਕੋਰਜਬਜੇਨਗਰੇ
 ਜੁੰਦਤੁਯੋਕਹਲੈਗਨੈਇਤੰਨਾਵਤੁਸੁ
 ਧਿਆਘਾਇਲਕੈਘਾਇਲਭਏਬੰਧਿਲਯੋਅਨਰੁ
 ਧ॥... ਜਬਉਖਾਏਸੋਸੁਨਿਪਾਈ॥ਲੀਨੈ

ਮੇਰਾ ਧਿਸੁ ਖਰਾਈ ॥ ਤਬ ਰੇਖ ਕਹੰ ਬੋਲਿ ਪਕੀਸੇ ॥
 ॥ ਨਗਰੁ ਫਿਕ ਬਹੁ ਰਿਪ ਠਾਇਸ ਚਲੀ ਚਲੀ ॥
 ਜੈ ਯਹੁ ਤੁਮ ਤਹਾ ॥ ਬੈਠੇ ਕ੍ਰਿਸਨ ਸਿਆਮ ਘਨਜ ॥
 ਯਾ ਰੈ ਪਤਿ ਯੰ ਪਾਇਨੁ ਪਰਿਗਠਿ ਯਹਾ ॥ ਮਹੀਕ ਬਾ
 ਛੇਰੇ ਕਹਿ ਯਹੁ ਦੀਨ ਨ ਬਹਮਾ ॥
 ਗੀਰ ਛਕੀ ਜਿਯੋ ॥ ਯਾ ਸੰਕਟ ਕੋ ਕਾਟਿ ਆਇ ਕਰਿ ਰੀ ॥
 ਜਿਯੋ ॥ ਪਰਿਯੋ ਬੰਦ ਤੋ ਪੋਤ੍ਰਿ ਅਬੈ ਛੋਰਾਇ ਯੋ ॥
 ਤੇਤ ਬਾਪ ਨ ਕਹੰ ਦੀਨੁ ਪਰਨ ਕਹਾਇ ਯੋ ਪ੍ਰ
 ਥਮ ਬਕੀ ਕੋ ਮਹਿ ਬਹੁ ਰਿਬ ਗੁਲਾ ਸੁਗਮਾ ਰਿਯੋ ॥ ਸ
 ਕਟਾ ਸੁਕੇ ਸਿਯੰ ਰਿਕੇ ਸਗਹਿ ਕੰ ਸਪਛ ਰਿਯੋ ॥ ਆਪ
 ਸੁਗਤਿ ਟਵਰਤੁ ਮਸਟ ਚੰਡੁ ਗਬਿਰ ਗੋਰੇ ਲੀਜਿ ॥
 ਮੈ ਬਿਛਰਿ ਸਕਲ ਹਮ ਸਗਨਿ ਤਿਹੇ ਮਧੁ ॥
 ਕੰ ਪ੍ਰਥਮ ਸੰਘ ਰਿਬਹੁ ਰਿਮੁ ਮਹਾਨ ਕੀਨੈ ॥ ਰਵ
 ਨ ਲਤੈ ਗੰਧਿ ਸਕਲ ਗੋਪਿਨ ਕੋ ਲੀਨੈ ॥ ਮਹੇ ਕੋ ਪਕ
 ਰਿਏ ॥ ਜੈ ਬੈਬਰਖ ਬਰਖਾਈ ॥ ਹਿਤਿ ਸੀਰੰਗ ਤੁਮ ਅ
 ਨਿਭੇ ਏ ਬਿਜਨ ਬਸਹਈ ॥ ਜਹੇ ਸਧਨ
 ਸੰਕਟ ਬਨੈ ਤਹੁ ਤਹੁ ਲੇਖ ਚਾਇ ॥ ਅਬ ਹਮ ਕੋ ਸੰ
 ਕਟ ਬਨਿਯੋ ਕੀਜੈ ਅਨਿਸਹਾਇ ॥
 ਚਿੰਤਕ ਲਾਇ ਹੰਤੀ ਤਿਨੈ ਜਬ ਕਹੀ ॥ ਤਕੀ ਬਿਖ
 ਸਮਾਸਤ ਚਿੰਤ ਜਦੁ ਪਤਿ ਲਾਹੀ ॥ ਪੁਕੈ ਗੁਰੁ ਅਗੁਰੁ
 ਪੁਚੈ ਆਇ ਕੋ ॥ ਹਿ ਬਿਕਟ ਸੁਭਟ ਚਟ ਪਟ ਕਟਿ ਦੋ

ਹਿਸਾਇਕੈ॥੫॥ ਭੀਹਿਪਰੇਭੱਜੇਭਟਭਗਾਜਾਇਗਵ
 ਪੈਬਹੁਗਿਪੁਕਗਾ॥ਬੈਠਿਯੋਕਹਰੈਵਕੇਘਾਏ॥ਚੜ੍ਹੇ
 ਗੁਰਗੁਰੁਪੁਜਾਏ॥੫੬॥੫੭॥ ਯੈਸੁਨਿਕੈਗਾ
 ਤਥੈਰਨਚੜ੍ਹਿਚਲਿਯੋਹਿਸਤਾ॥ਬੰਧਿਬਛਰੀਉਮ
 ਗਿਯੋਕੈਚਨਪਹਿਰਿਯੋਗਤ॥੫੮॥ ਜੇਸੈਨਜਤਭਿਯੋ
 ਤਾਂਗਾਜਤਕਿਸਨਸਿੰਘਜੁਜਾਨਾ॥ਅਸਤਸਸਤ
 ਕਰਿਕੋਪਚਲਾਏ॥ਕਟਿਸਿਖਾਮਸੂਭੀਮਿਗਿਏ॥੫੯॥
 ੬੦॥੬੧॥ ਸਹੈਸ੍ਰੀਭੁਜਾਨਮੈਸਹੈਸ੍ਰਾਅਸਤਸਸ
 ਤਲੈ॥ਹਠਿਯੋਹਿਸਾਇਕੈਹਠੀਕਮਨਬਨਤਨਕੋ॥
 ਬਧੇਰਥੀਮਹਰਥੀਪ੍ਰਮਾਨਬਨਮਾਠਿਕੈ॥ਰਏਪਠਾਇ
 ਸੁਗਗਸੁਰਕੋਪਕੈਸਭਾਠਿਕੈ॥੬੨॥੬੩॥ ਬਹੁਸਾ
 ਏਜਦੁਪਤਿਕੈਮੇਗਾ॥ਬਹੁਬਨਨਸੋਗੁਰੁਪ੍ਰਯੋਗਾ॥ਬ
 ਹੁਸੁਲਨੁਸੋਰਥੀਪਰੇਏ॥ਲਗੇਸੁਭਟਸੈਹਥਿਅਨਸੇਏ
 ਤਬਸੀਕੋਪਕਿਸੁਨਕਰਿਦੀਨੈ॥ਖੰਡਖੰਡਸਸ
 ਤਸਤਕੀਨੈ॥ਬਾਨਸੁਗਹਿਬਨਬਹੁਮੇਗਾ॥ਬੈਧਿਬ
 ਗਮਧਨੁਚਗਮਸਿਧਰੇ॥੬੪॥੬੫॥ ਬਹੁਗਿਕਿਸ
 ਨਜੀਬਾਨਚਲਾਏਕੋਪਕਗਿ॥ਬਣਾਸੁਰਕੋਚਗਮਬ
 ਗਮਸਰਬਸਤਹਗਿ॥ਸੁਤਮਾਠਿਚੈਚੈਰਏਗਿਗਾਇਕੈ
 ਹੋਰਥੀਮਹਰਥਾਅਤਿਗਥਿਅਨਕੋਘਾਇਕੈ॥੬੬॥੬੭॥ ਚ
 ਮਕਿਠਛਕੁਅਭਯੋਅਯਪਨਧਾਠਿਕੈ॥ਗੁਰੁਗੁਰੁ
 ਨਾਏਕੋਕੈਬੈਸਿਖਪ੍ਰਧਾਠਿਕੈ॥ਸਤਸਤਕਹਿਅਠਿਅ

ਗੁਰਮਤਿ ਮਾਧਿਕਾਗੋਤਿ ਕਟਿ ਕਰੀ ਭੁਗਤਿ ਪੁਰੇ ਮਿਸ
 ਧਾਰਿਕਰੀ - ਕੋ ਪਕ੍ਰਿਸਤ ਕੇਜਗਿ ਯੋਛਿ ਪ੍ਰਭਵ
 ਕਰਛੋ ਤਛਿ ਤੰਤਿ ਭਗਤ ਭਯੋ ਚਰਮ ਬਰਮ ਮਹਿ ਪੁਰ
 ਮੇਕੋ ਪਕ੍ਰਿਕਟਿ ਯੋਗੋ ਰੋਗ ਬਿਖਾਨਰ ਨਭੀ ਤਰਤਿ
 ਲਤਿ ਲੰਬਾਇਯੋ - ਬਡੇ ਦੁਖ ਹਿਯੋ ਮਹੇ ਕ੍ਰਿਸ
 ਨ ਮਿਸਾਇਕੋ ॥ ਤਿਲ ਤਿਲ ਪਾਇ ਪੁਰੇ ਗਯਾਨੁ ਪਾ
 ਇਕੋ ॥ ਛੈਲਾ ਚਿਕਨਿ ਯੰਕਟੇ ਸੁਹਾਗਿ ਹਿਤ ਬਸਿ
 ਵਪੁ ਚੇਅਾਇ ਸੁਭਗਤ ਬਿਚਾਰਿਕਰੀ - ॥ ਬੀਸ
 ਬਨ ਬਿਸੁਇ ਸਕਹੰ ਬਿਜਪਤਿ ਮਹਿ ਯੋਗ ਬਹੁ ਰਿਖ
 ਨ ਬਤੀਸੁ ਸੁਵਹਿ ਪੁਰਿ ਯੋਗਿ ॥ ਨਿਧਿ ਯੁੱਧ ਕੰਜ ਛਰ
 ਹੋਚਿਤਲਾਇਕੋ ॥ ਹੋਦੇ ਵਅਦੇ ਵਨੁ ਦੇਵ ਗੇਉ ਰਣ
 ਇਕੋ ॥ ਹੁੰਦੁ ਯੁਧ ਅਤਿ ਭਯੋਤ ਪਤਤ ਪਛੇ ਰਿਖੋ
 ॥ ਸੀਤਤ ਪਤਿ ਜਿ ਕ੍ਰਿਸਨ ਬਕਿਤਿ ਹੰ ਮਹਿ ਯੋਗ ॥ ਐਸ
 ਗੋਸਾਇਗ ਨਨ ਸਮਲਾਇਕੋ ॥ ਹਿਤੁ ਮਲਾਯੁ ਪਕ੍ਰਿਕ
 ਨ ਖੇਤ ਛਿਨਾਇਕੋ ॥ ਜੀਤਿ ਸੁਰ ਨਿਜੁ ਪ੍ਰਕ
 ਰੀਨੀ ਬੰਦ ਖਲਾਸਾ ॥ ਭੀਤਿ ਭੀਤਿ ਬਜਨ ਬਜੇ ਹਰਖੇ
 ਸੁਨਿ ਸੁਰ ਚਿਆਸ ॥ ੬੮ ॥ ਅਨੁਧਾਨੁ ਭੁਖਾਰ
 ਈ ਬਿਵਹਿਕੋ ॥ ਗਛੇ ਗਛੁ ਵਰਨ ਗਛੁ ਗਜਿ ਯਨ ਗਹਿ
 ਕੋ ॥ ਹੋਰ ਹੀਲ ਨ ਜੀਤਿ ਚਲੇ ਸੁਖ ਪਾਇਕੋ ॥ ਹੋਰ ਤਬ
 ਕੰਤ ਕੇਸੰਗ ਬਨਿ ਯੋਗਨ ਆਇਕੋ ॥ ੬੯ ॥ ਭੁਖਾਰ
 ਉਤੈ ਦਤ ਬਕਤਾਇਤੈ ਕ੍ਰਿਸਨ ਸੁਗਾਹਟੈ ਨਹੀਲੇ ਮਹ

ਜੁਧਪੁਰੇ॥ ਲਿਏ ਸੁਲਾਸੈ ਥੀ ਮਹਾ ਬੀਰ ਜੈ॥ ਲਖੇ ਦਿਓ
 ਯਾ ਆਦਿ ਤਿਯ ਕੋ ਰਹ ਪੁਰ ਜੈ॥ ੭੧॥ ਤਬੈ ਛਡਿ ਕੈ ਚੱਕ੍ਰ
 ਦੀਨੈ ਕਨ੍ਹਈ॥ ਬਹੀਰੈ ਤਕੀਨਾ ਮੈ ਪਾਗ ਜਈ॥ ਗਿਰਿਯੋ
 ਭੂਮਿ ਕੈ ਭੂਮਿ ਮੈ ਕੋ ਪਕੁ ਦਿਯੋ॥ ਮਨ ਮੇਰੇ ਕੋ ਸਤ ਵੀ ਸ੍ਰਿਗ
 ਦੁਇਯੋ॥ ੭੨॥ ਚੰਪਈ॥ ਹਨਿ ਅਰਿ ਦੂਰ ਵਤੀ ਸਿਧ ਗਯਾ
 ਤਿਭੀ ਤਿਕੇ ਬਜੇ ਨਗੇ ਗਾਪ ਠੇਤਰੁ ਨ ਪਖਗਿ ਪਾਗੇ॥ ਸੁਰ
 ਸਤ ਪੁਰ ਪਗਗਨ ਤੇ ਬਰਖੇ॥ ੭੩॥ ਚੰਪਈ॥ ਬਹੁ ਛੈ ਬਨ
 ਸੁਕਰਿ ਦੰਤ ਬਕਸ਼ੰ ਹਿ ਘਾਇ॥ ਹਰੀ ਕ੍ਰੋਸੇ ਰਲ ਜੀਤਿ
 ਸਿਵ ਪੰਨਿ ਪੰਨਿ ਜਾਤੁ ਹਾਇ॥ ੭੪॥ ਚੰਪਈ॥ ਏਤੈ ਸੁਨੈ
 ਪਾਖਿ ਨੇ ਦਿਖਾਵਾਰੇ॥ ਤੇ ਮੰਤ੍ਰੀ ਭੂਪ ਸੰਬ ਦੇਇ ਕੋਸੇ ਇਕ
 ਨਦੀ ਜੇ ਵਚਾਰੇ॥ ਤਸਮਾ ਪਤ ਮਸਤੁ ਸੁਰ ਮਸਤੁ॥ ੭੫॥
 ੭੬॥ ਚੰਪਈ॥ ਦੇਹਗਾਗ ਜਮਤੀਰਨੀ
 ਗੈਉਤਰੇ ਸਾਪਗਾਗ ਫਿਰਿ ਬਿਧਨੈ ਤਸੀ ਬਧੁ ਅੰਗਨ
 ਸਕਿਯੋ ਸਵਾਗਿ॥ ਚਿਕੁ ਮਦੇ ਵਬੰਡੇ ਬਲੀ ਤਕੇਰ
 ਹੈ ਨੇਰੇ ਸਾ॥ ਤਕੇਰ ਸਸਮੁੰਦ ਲਗਿ ਮਨਿ ਯਤ ਚਰੈ ਸ
 ਭ੍ਰਿਪਾਨ ਬਜੇ ਗੀਤਹੰ ਜਾ ਸਮੁਹ ਪਨ ਅੰਗ ਲਖਿ ਅ
 ਬਲਾ ਭੂਪਗਿ ਗੈਰ ਭਈ ਮੁਰਛਨ ਠੇਰ॥ ੭੭॥ ਚੰਪਈ॥ ਥੇ
 ਲਿਲਾ ਯੋਗੀ ਜੋਗਿ ਸਬਗਾ ਕਮਕੇਲ ਤਸੈ ਬਹੁ ਚਿ
 ਪਿਕਗਿ ਪੁਨਿ ਤਈ ਆਸਨ ਪਹੁੰਚੇ॥ ਗੈਰਿ ਭਈ ਤਬ
 ਬਹੁ ਮਿਗਾਯੇ॥ ੭੮॥ ਭੂਪਗਿ ਸਿਧ ਤਹੁੰ ਤੇ ਅਤਿ
 ਮੰਦ ਗਇਕਰ ਜਾਸੈ॥ ਬਾਜਤੀ ਤਗਿ ਪੈ ਬਿਸਕ੍ਰਮ ਤੇ

ਥਾਜਾ॥ ੫॥ ਗਜਨਿਗਖਿਸੁੰਦਰਪਨੇਰੀਲਿਖੇਬੁਲਾਇ
 ॥ ਪ੍ਰਥਮਭੋਗਤੋਸੁਕਹਿਯੋਪੁਨਿਯੋਕਹਿਯੋਬਨਾਇ॥ ੬॥
 ਮਾਛੇ॥ ਸੁਨਿਹੋਪ੍ਰੀਤਮਰਾਜਕਜਮੁਗਕੀਜਿਯੋ॥ ਕੁ
 ਪਨਛੇਰਿਭੰਡਗਮਰੇਲੀਜਿਯੋ॥ ਖੇਦਿਭੂਮਿਤਗਮੰਡਪ
 ਏਕਬਨਾਇਯੋ॥ ਹੋਮੰਡਪਲਾਘੇਨਜਾਇਭੂਮਿਲਹਿ
 ਜਾਇਯੋ॥ ੭॥ ਤਬਤਿਨੇਛੇਰਿਭੰਡਗਮਿਤਪਨੇਕਲਿਖੇ
 ॥ ਖੇਦਿਭੂਮਿਕੇਤਰੇਬਨਵਤਮਟਭਯਾਕੈਸੇਇਸਿਯਾ
 ਨੇਲਖੇਨਦੇਵਲਖਾਇਯੋ॥ ਹੋਅੰਗੁਭੂਮਿਸੀਸੋਭੁਅਚਿ
 ਤਮੈਲਿਖਾਇਯੋ॥ ੮॥ ਚੌਪਈ॥ ਗਜਹਿਰਾਨੀਗੋਜਬੈਲਾਵੈ
 ॥ ਭਾਂਤਿਭਾਂਤਿਕੇਕੇਲਕਮਾਵੈ॥ ਅਤਿਸੁਨੇਹਤੋਸੰਓਪ
 ਜਾਯੋ॥ ਜੁਨੁਕਸਤਫੇਰਨਕੋਪਾਯੋ॥ ੯॥ ਕੇਲਕਮਾਇਗ
 ਜਜਬਜਾਵੈ॥ ਤਬਰਾਨੀਜੋਗਿਖਹਿਬੁਲਾਵੈ॥ ਚਿਮ
 ਟਿਚਿਮਟਿਤਸੰਗਤਿਮਨੈ॥ ਮੁਗਧਾਵਭੇਰਨਹਿਜਾਨੈ
 ॥ ੧੦॥ ਕਾਮਾਪਿਕਦਿਗਜਸੰਤਾਯੋ॥ ਬਿਨੁਬੋਲੇਰਾਨੀ
 ਕੇਅਯੋ॥ ਕੇਲਕਰਤਸੇਤਿਖਲਾਖਿਪਾਈ॥ ਤਕੇਕੋਪ
 ਜਗਿਯੋਜਿਖਾਈ॥ ੧੧॥ ਮਾਛੇ॥ ਕੇਲਕਰਤਰਾਨੀ
 ਤਿਹਲਾਖਿਬਨਾਇਕੈ॥ ਥਾਂਪਿਰਸਹਿਯਨਲਿਖੇਸੁਰ
 ਯੋਜਗਾਇਕੈ॥ ਕ੍ਰਿਪਾਨਥਕੇਸਾਥਕਹਿਯੋਯੋਜਾਇਕਰਿ
 ॥ ਹੋਜੋਮੈਕਹੋਚਰਿਤਸੇਕਹਿਯੋਨਥਬਗ॥ ੧੨॥ ਚੌਪਈ॥
 ਥਨਪਾਨਅਗੇਤਵਪਹਿੰ॥ ਮੁੰਦਿਤਮਠਕੇਦ੍ਰਗਨਿਕ
 ਹਿੰ॥ ਖੇਦਿਭੂਇਕਚਰਿਤਦਿਖੈ॥ ਤਵਚਰਨਨਤਗ

ਵਡੁ ਕੈਰੋ ਯੋਕਹਿ ਮੁਰਿ ਦੁਆਰ ਨਾ ਲਿਖੋ ॥ ਅਗੇ
 ਰਭ ਸਾਮਤਿ ਹੰਕਿ ॥ ਆਪਰ ਵਸੋ ਜਾਇ ਤਯੋ ਸੇਵ
 ਤਸਮੈ ਸੁਪਨ ਮੈ ਪਯੋ ॥ ਇਕ ਜੇਗੀ ਸੁਪਨੈ ਮੈ ਲਹਿ
 ॥ ਤਿਹ ਮੈ ਸੇਐ ਸੇ ਜਨੁ ਕਹਿਯੋ ॥ ਬੇਰਿ ਭੁਮਿ ਤੁਮ
 ਮੇਹਿ ਨਿਕਰੇ ॥ ਤੈਥੋ ਥੋੜ੍ਹਾ ਪਤਿ ਤੋਰੇ ॥ ਭੁਧਰ
 ਰਜ ਬੇਰ ਬੇਲਯੋ ॥ ਮੈ ਤੁਮ ਸੇਯੋ ॥ ਅਨਿਸੁਨਯੋ ॥ ਤੁਮ
 ਚੁਚਲੇ ਸੰਗੇ ॥ ਤਹਾ ਕਹ ਚਰਿਤੁ ॥ ਤੈਥੋ ਥੋੜ੍ਹਾ
 ਯੋਕਹਿ ਨਿਪਤਿ ਸੰਗ ਲੈ ॥ ਆਈ ॥ ਭੁਧਰ ਅਖਰ ਨ ਤਿਖਰ
 ॥ ਯੇਲਗਾਈ ॥ ਮੰਤ੍ਰ ਪਤਿ ॥ ਏਕਾ ਬਲਹਿਯੋ ॥ ਪੀਨਿ ਪੀ
 ॥ ਪਤਿ ਤਿਖਾ ਸੇਕਹਿਯੋ ॥ ਜੇਗੀ ਨਿਗਖਿ ਸਖੀ ॥ ਭਜਿ
 ਆਈ ॥ ਚਰਿਤਿ ਪਤਿ ਚਰਨ ਨ ਲਪਟਾਈ ॥ ਕਹਿਯੋ ਸੁਜ
 ਬੇਲਤ ॥ ਤਿਗਭਯੋ ॥ ਤਬ ਹੀਰਾ ਜਤ ਸਮੁੰਦ੍ਰ ਯੋ
 ਤਬ ਗਨੀਯੋ ॥ ਬਚਨ ਉਚੇਗਾ ॥ ਸੁਨੋ ਹਰ ਵਪ੍ਰਨਤੋ
 ਪਿਯੋ ॥ ਸੇਕੋ ਜਾਨ ਪ੍ਰਥਮ ਤਹੰਦੀਜੈ ॥ ਬਹੁਰ ਆਪੁ ਪਯਾ
 ਨ ਕੀਜੈ ॥ ਯੋਕਹਿ ਕੈ ਅਬਲਾਤਹੰਗਾਈ ॥ ਤਸੇ
 ਲਕਮ ਵਤਭਈ ॥ ਤਪਥੇ ਨਿਪੋਕਤਹੰਕਿ ॥ ਆਈ ਜੇ
 ਗੀਕੀਝੰਈ ॥ ਵੇਖਾਈ ॥ ਤਬ ਜੇਗੀਯੋ ॥ ਬਚਨ ਉਚੇ
 ਗਾਬਹਤ ਜਾਨੁ ਵੀ ॥ ਅਬਲਾਗਿ ਬਗੇ ॥ ਤਕੇ ਹਮੇਕੀ
 ਰਵਿਖਿਯੋ ॥ ਹਮੇ ਸੇਕਨਿਵਰਨ ਕਰਿਯੋ ॥ ਜਬ
 ਹਜੈ ਐਸੇ ਸੁਨਿਪਯੋ ॥ ਕਰਿਗਾ ਗੰਗੀ ॥ ਜਲਾ ਲਿਖਯੋ
 ॥ ਆਇ ਸੁਨੀਗ ਬੋਲੇ ॥ ਕੋਯੋ ਜਾਬਹੀ ॥ ਐਸੇ ਬਚਨ

ਉਚੇਰੇਤਬੰਧੀ ਨਿਜੁਤੁਬਤੋਦੁਪਰਿਖੇਯੋਗੋਗੋ
 ਰਕਤਿਤੋਕੋਠਹਰਯੋਗੋਕਹਿਯੋਜਨੁਵੀਕੋਕਭਯੋਗੋਤ
 ਬਪੈਥਾਅਬਜਲੁਪੈਗਯੋ ਸਤਿਜੁ
 ਗਕੇਜੁਗਮੈਹਮੈਯੋਮੈਕੋਯੋਨਿਵਸਾਅਬਬਰਤ
 ਤਜੁਗੋਨਸੋਸੋਤੁਮਕਹੁਪ੍ਰਕਾਸ
 ਸਤਿਜੁਗਬੀਤੇਤੋਤਭਯੋਤਪਛੇਵਪਰਬਰਤ
 ਯੋਤਬਤੇਸੁਨੁਕਲਜੁਗਅਬਯੋਸੋਤੁਹਿਕਹਿ
 ਹਮਪ੍ਰਗਟਸੁਨਯੋ ਕਲਜੁਗਨਮਜਬੈਸੁਨਿ
 ਲਯੋਹਰਸਬਰਉਚਰਤਭਯੋਤਿਹਿਮੁਹਿਬ
 ਤਲਗਨਨਹਿਦੀਜੈਬਹੁਮੁੰਦਿਦੁਅਗਨਲੀਜੈ
 ਮੈਸੇਵਤੁਮੁਗੀਪ੍ਰਕਾਸਿਯੋਏਕਪ
 ਇਠਫੀਜਲਭਰਿਯੋਮੁਦਿਨਦੁਗਨਕੋਕੋਯੋਲੀਜੈ
 ਹਮਪਰਨਥਅਨੁਗ੍ਰਹਕੀਜੈ ਪੁਨਿਰਜੈਯੋਕਚ
 ਨਉਚੋਗੋਕ੍ਰਿਪਕਹੁਮੈਦਸਤਿਹੋਗੋਯਹਨੀਸੇਵ
 ਕਹੰਲੀਜੈਮੈਪਰਨਥਅਨੁਗ੍ਰਹਕੀਜੈ
 ਸੇਵਕਹੰਗਨੀਦਈਯੋਗੋਸੁਖਪਾਇਦੁਗਨਮੁਦਨ
 ਨਦਯੋਗੋਯੋਚਰਨਲਪਟਾਇ ਮੁਕਤਵਪ੍ਰਕਾਸ
 ਲਿਤਭਯੋਸਕਿਯੋਨਛਲਕਛਪਾਇਸੇਵਕੋਗਨੀ
 ਦਈਤਹਿਸਿੰਧਠਹਰਾਇ ਰਾਜਮਾਰਿਗਜਛਕਿਯੋ
 ਗਤਿਜੋਗੀਸਿਕੀਨਾਅਤਿਭੁਤਿਚਰਿਤ੍ਰਿਯਨ ਕੇ
 ਸਕਤਨਕੋਉਚੀਨੁ

ਸਿ ਤੇ ੨੧ ॥ ੧ ॥ ਤੇ ਮੰਤ੍ਰੀ ਕੁਪਸੰਖਾ ਦੇ ਏਸ ਖੰਡ ਅੰਤੀ
 ਮੰਦੰਗਰਿ ੨ ਸਮਾਪਤ ਮਸਤ ਸੁਖ ਮਸਤੁ ॥ ੧੪੨ ॥ ੨੬੦੧ ॥
 ਅਛੀ ॥ ੩੫੬ ॥ ਬੀਕਨੇਰਾ ਵਇਕਰੇਗੇ ॥
 ਤੀਨਿ ਭਵਨ ਭੀਤਰ ਉਜਿਯੋਗੇ ॥ ਵਤੀ ਸਿੰਗਾਰ ਵਕੀਰੀ
 ॥ ਸੁੰਦਰ ਭਵਨ ਚੌਰੁ ਜਾਨੀ ॥ ੧ ॥ ਅਤਿ ਲਾਤਹੁ ਇਮਰ
 ਤ ਬਸੁਰਗਰ ਅਇਯੋ ॥ ਲਾਖਿ ਰਾਨੀ ਕੁੰਧੁ ਪਹਿਲੇ ਲਲਚ
 ਇਯੋ ॥ ਭੋਜਿ ਸੁਚਰੀਤਿ ਹੰਗਿ ॥ ਲਯੋ ਬੁਲਾਇ ਕੋ ਹੋਮ
 ਮਨਤਗਤਿ ਕਰੀ ॥ ਅਧਿਕੁ ਸੁਖ ਪਾਇ ਕੋ ॥ ੨ ॥ ਚੌਪਈ ॥ ਨਿਤਿ
 ਪ੍ਰਤਿ ਰਾਤਿ ਹਿਭੁਲਾਵੈ ॥ ਭਾਂਤਿ ਭਾਂਤਿ ਸੋਭਿ ਗਕਮਵੈ ॥
 ਜਾਨਤੈ ਨਿਅੰਤ ਜਬ ਅਈ ॥ ਤਹਿ ਦੇਤ ਨਿਜੁ ਪੰਮਪਠ
 ਈ ॥ ੩ ॥ ਚੁਨਿ ਚੁਨਿ ਭਲੀ ਮਤਹੁ ਸੁਰਗ ਗਯਾਵਈ ॥ ਰਾਨੀ
 ਤਕੈ ਪਾਇ ਪੰਨ ਸੁਖ ਪਵਈ ॥ ਅਤਿ ਪਨਕਿ ਭੰਡਰੇਤ
 ਤਿਹੁ ਨਿਤਿ ਪ੍ਰਤਿ ॥ ਹੋ ਬਸਿ ਮੋਹਤ ਅਬਲ ਕੇ ਪ੍ਰੀਤਮ
 ਨਿਤਿ ਯਚਿਤਿ ॥ ੪ ॥ ਚੌਪਈ ॥ ਮੁਖਰਾ ਵਜ ਬੈਸੁ ਨਿਪਈ ॥
 ਭਾਂਤਿ ਭਾਂਤਿ ਰਾਨੀ ਡਰ ਪਈ ॥ ਯਾਤਿ ਯਕੈ ਅਬ ਹੀਰ ਨਿਦੈ
 ॥ ਬਦਿਕੁ ਮਿਕੇ ਬਿਖੈ ਗਏ ॥ ੫ ॥ ਜਬ ਰਾਨੀ ਸੇਸੁ ਨਿਪਾ
 ਯੋ ॥ ਤੇ ਨਜਾ ਰੋ ਬੋਲਿ ਪਠਾਯੋ ॥ ਤਕੈ ਰਹਿਯੋ ਸੰਗੁ ਮਹਿਲੀ
 ਜੋ ॥ ਅਪਨੇ ਦੇਸੁ ਪਯੋਨੇ ਕੀਜੈ ॥ ੬ ॥ ਮੰਦਿਰੇ ਕਉ ਜਾਇ ਬਨ
 ਯੋ ॥ ਦੇਵੁ ਰਾਤ ਮੈਰਖਵੇ ਯੋ ॥ ਮੈਖੋ ਜਤ ਇਹੁ ਮਗੋ ਜੈ ਐ
 ਹੈ ॥ ਦੁਜੈ ਦੁਗਨਿ ਕੀਸਹੁ ਮਜੈ ॥ ੭ ॥ ੩੬੦ ॥ ਏਕ ਸੰਢੀ
 ਨਿਪਕੀਲਈ ਮਗਾਇਕੋ ॥ ਤਪਭਏ ਸੁਰੇ ਉਸੁਖ ਪਾਇਕੋ

ਤੰਨਮਹਲਕੇਭੀਤਰਪੁਰੇਅਨਿਕਗੀਰੇਭੀਤਰਤਿ
 ਕੇਕੇਲਕੇਸੁਖਪਾਇਕਰਿ॥੮॥ਸੁਨਿਗਜਤਿਯਭਜੀਚ
 ਜਿਯੋਗਿਸਿਖਾਇਕੋ॥ਸਾਥੀਲੀਨੇਸੰਗਨੇਕਉਬੁਲਾਇਕੋ॥
 ਲੈਪਾਇਨੁਕੋਖਜਪੁਰਿਯੋਆਇਕਗੀਰੇਵਮੰਦਿਰਕੇ
 ਮਾਝਪਸਿਯੋਕੁਰਗਾਇਕਰਿ॥੯॥ਰਤਨਾਥਕਿਸੰਢਨਤਿਨ
 ਕੀਗਈਤਹੁਪੁਰਿਯੋ॥ਅਥਕਉਟਨੀਰਵਚਢਿਤਹੁਪੁਰਿ
 ਚਿਯੋਆਇ॥੧੦॥ਉਤਰਿਸੰਢਿਤੋਰਵਤਬਤਹੁਚਢਿ
 ਯੋਗਿਖਾਇ॥ਇਨੁਦੁਤੁਅਨਗਹਿਜਮਸਰਨਦੈਰੋਅਥੈ
 ਪਠਾਇ॥੧੧॥ਦੋਪਈ॥ਇਹੰਮਗਜਬਨਿਪਚਢਿਗਏ॥
 ਦੁਤਿਯਮਗੁਤਰਤਤੇਭਏ॥ਅਥਕਸੰਢਨੀਪਰਚਢਿ
 ਬੈਠੇ॥ਰਾਨੀਸਹਿਤਸੁਜਗਾਇਕੋ॥੧੨॥ਅਥਕਸੰਢਿਚ
 ਢਿਬੈਠੇਰਈ॥ਧਵਾਇਕੋ॥ਪਵਨਬੇਗਿਜਿਯੋਚਲੀਮਿ
 ਲੈਕੇਜਾਇਕੋ॥ਉਤਰਾਵਕਦੈਖੈਰਿਸਟਿਪਸਰਿਕੋ॥
 ਉਤਮਸੰਢਨਿਹੀਮੰਧਿਮਹਿਮਾਰਿਕੋ॥੧੩॥ਦੋਪਈ॥ਤ
 ਬਰਜਪਿਯਾਦੇਗਹਿਗਯੋ॥ਪੁਰਚਤਿਨੈਨਕਿਯੋਤੁਭ
 ਯੋ॥ਛਲਬਲਸਭਅਪਨੇਕਹਿਰਿਯੋ॥ਲੈਗਨੀਗਿਹ
 ਜਗਪਧਰਿਯੋ॥੧੪॥ਅਮਰਤਨਾ॥ਦੁਤੁਰਥਨਿਜੁਮੁੰਡਛਰ
 ਡਰਤਭਯੋ॥ਜਨੁਕਰਹਮੈਲੁਟਿਕਿਨੁਤਕੋਲਯੋ॥ਗਿਰਿ
 ਯੋਭੂਮਿਕੈਭੂਮਿਅਪਿਕਮੁਗਝਾਇਕੋ॥ਉਬੁਡਿਨਦੀਮੰਧਿ
 ਮਹਿਯੋਅਪਿਕਬਿਖੁਖਾਇਕੋ॥੧੫॥ਲੈਗਨੀਕੋਜਗਜਬੈ
 ਗਿਹਅਇਯੋ॥ਭੀਤਰਤਿਸੰਰਬੁਰਿਜਨਲੁਟਾਇਯੋ॥

ਜਿਐਸੀ ਅਬਲਕੋ ਛਲੋ ਸੋ ਪਾਇਐ ਹਿ ਬਿਨੁ ਰਾਮ
 ਨ ਤਿਹੰ ਰੇ ਹਾਥ ਬਿਕਿ ਜਾਇਐ ॥ ਛਲ ਅਬਲਾ
 ਛੋਲ ਨੁਕੋ ਕੁਛ ਨ ਜਾਨਿਐ ॥ ਲਾਹਿਐ ਨਾ ਕੋ ਜਾਇ ਸੁਕੈ
 ਸੇਬ ਖਾਨਿਐ ॥ ਜੁ ਕੁਛ ਛਿੜੁ ਇਨ ਕੋ ਛਲੋ ਕੋ ਲਾਖਿਐ
 ਏਯੋ ਹਿ ਸੁਮੁਖਿ ਚਿਤ ਚਕਰੇ ਨ ਕਿ ਸੁਬਤਾਇਐ

ਸਹਸਿ ਪਾਹੰ ਕੇ ਬਿਖੈ ਭਗਵਤੀ ਤਿਯਾਏ ਕਾਤ ਕੇ
 ਪਤਿ ਕੇ ਪਾਮੈ ਘੋਗੇ ਹੋ ਅਨਕ ॥ ਘੋਗੇ ਏਕ
 ਨਰੀਤ ਟਗਈ ॥ ਰਗਈ ਹੈ ਲਾਗਤ ਭਈ ॥ ਤਤੋ ਏਕ
 ਛੋਰੇ ਭੋਯਾ ॥ ਜਨੁ ਅਵਤਗਈ ਹੈ ਲਾਯੇ ॥ ਸੱਕ ਬਰ
 ਨ ਅਤਿ ਤਹਿ ਬਿਰਾਜੈ ॥ ਜਾ ਕੋ ਨਿਗਖਿ ਚੰਦੁ ਮਾਲਾ ਜੈ ॥
 ਰਾਮ ਕਿਰ ਲਿਖੈ ਇਹੰ ਭੰਤਿ ਸੁਹਾਵੈ ॥ ਜਨੁ ਪਨ ਪੂਰਾ
 ਰਾਮੀ ਪਾਵੈ ॥ ਓਕੈ ਲੈ ਬੈਰਨ ਤਿਯਗਈ ॥ ਸਹ
 ਸਾਏ ਅਵਤ ਭਈ ॥ ਆਪਨ ਭੋਜ ਪੁਰਖ ਕੋ ਪੋਗੈ ਕੋਟਿ
 ਸੁਗਜਨੁ ਚੜ੍ਹੇ ਸਵੇਰੇ ॥ ਜਬੈ ਸਾਹਰੀ ਵਨ ਲਗਾਯੋ ॥
 ਤਿਯਾ ਤੁਹੈ ਲੈਤ ਹਿਰਿ ਖਾਯੋ ॥ ਨਿਗਖਿ ਗਇਰਾ ਜਾਤਿਹੰ
 ਗਹਿਯੋ ॥ ਲੀਜੈ ਮੇਲਿ ਤਿਸੈ ਚਿਤ ਚਹਿਯੋ ॥ ਪ੍ਰਥਮਹੁ
 ਕਮਕਰਿ ਤੁਹੈ ਛੋਰੇ ॥ ਬਹੁ ਭੇਜਿ ਭਿਤ ਮੇਲ ਕਰਾਯੋ ॥
 ਟਕਲਾਖਰ ਸੁਕੀ ਮਤਿ ਪਗੀ ॥ ਮਿਲਿ ਗਿਲਿ ਮੇਲ ਰਲ

ਲਨਕਗੀ॥ ਤਬ ਅਬਲਾਤਿਨਬਚ
 ਨਉਚੇਗੇਬਿਹਸਿਕਗੀਲੀਜੈਹਮਰੈਬੈਨਸਾਹਜੁਸੈਨ
 ਧਗਿਪਾਂਚਹਜਰਮੁਹਮੁਹਿਹਿਖੈਰੈਜਾਇਯੋਹੈਲੈਕੈ
 ਬਹੁਮਿਤਬੇਲੇਤੁਰੈਬੰਧਾਇਯੈ॥ ਸਾਹਅਸਰਫੀਪ
 ਚਹਜਰਮੁਗਾਇਕੈ॥ ਚਰੇਤੁਰੰਗਤਿਹਦੀਨੀਕਰਪਕਰ
 ਇਕੈਕਹਿਯੋਮੁਹਪਹੁਚਾਇਬਹੁਮਿਮੈਆਇਹੋਹਿ
 ਤਪਛੇਘੁਰਸਹਿਘੋਰਬੰਧਾਇਹੋ॥ ਯੈਕਹਿਤਿਨ
 ਸੋਬਚਨਪਵਯੋਤੁਰੈਤ੍ਰਿਯਾਪਠੋਪਖਰਿਯਾਪਹੁਚੇ
 ਕਰਿਕੈਕੋਪਹਿਯਾਕਿਸਡੇਫਸੈਲਗੇਹਦੇਸਭਹਰਿਕੈ
 ਹੋਹਥਨਅਈਬਲਗੇਹੋਸਿਰਮਾਹਿਕੈ॥ ਮੁਹਰੈਗਿ
 ਹਪਹੁਚਾਇਸੁਅਈਬਲਤਹਾਬੈਠਚਰੁਬਨਾ
 ਇਸਹਜੁਸਭਜਹਾਭੁਰਤੁਰੈਤੋਭਿਤਹਿਸਲਮੈ
 ਤੀਨਿਕਗੀਹਿਲੀਜੈਅਪਨਤੁਰੈਲਯਮੈਮੋਲਭਹਿ
 ਮੁਹਰੈਘਰਪਹੁਚਾਇਕੈਤਿਨਕੋਚਹਿਤਹਿ
 ਖਾਇਆਨਿਤੁਰੈਨਿਪਕੈਰਿਯੋਹਿਤੈਹਰਖਉਪਜਾ
 ਇ॥

ਪ੍ਰਮੁਕੁ ਅਗਨੀਹੋਜੈਹੋਰੁਪ
 ਅਪਗਾਬਿਜੈਰਜਰਜਨਿਗਖਿਕਿਯੋਅਪਨਾ
 ਰ ਬਿਜੈਰਜਕੈਲੀਨਧੰਮਬੁਲਾਇਕੈ

॥ ਲਪਟਿਲਪਟਿਗਤਿ ਕਰੈ ਹਰਖਉਪਜਾਇ ਕੈ ਪੁਨਿ
 ਤੇ ਸੰਘੈ ਬਚਨਉ ਚਰੇ ਪ੍ਰਤਿਕਰਿ ਹਿਸੁ ਨਿਰਾਜਾ ਮੂਰ
 ਬੈਨਲੀ ਜੇ ਅਹਿ ਹਿਰੈ ਪਰਿ ਜਬ ਮੁਗਕਿ ਯੋਸੁ
 ਖੰਬਗਪਿਤ ਬਨਾਇ ਕਰਿ ਗੋਰੇ ਟਖਿਤੁ ਮਹੇ ਪਰਹੀ
 ਉਗਝਾਇ ਕਰਿ ਆਵਗਵ ਮੁਹਿ ਲੈ ਗਯੋ ਜੁਧਮ
 ਇਕੋ ਹੋ ਮੋਨ ਬਸਿ ਕਛੁ ਚਲਿਯੋ ਮੇਰੀ ਬਖੁਬਾਇ ਕੈ
 ਦਸਨ ਅਨੇਖੀ ਲਗੈ ਨ ਤੇਗਿ ਜਤੈ ॥ ਨਿਗਖਿਤਿ
 ਹੋਰੁ ਪਨਹਿਯੋ ਸਿਰਤੈ ॥ ਕੀਜੈ ਸਉ ਚਰਿਤੁ ਜੁਤੁ ਮ
 ਕਹੰ ਪਾਇਯੋ ਹਿਜੁ ਨਹੀ ਮੁਹਿ ਕੀਜੈ ਸੁਚਿਪਿ ਬਤ
 ਇਥੇ ਮਹਰੁ ਕੇ ਭਵਨੁ ਗਿਨਹੈ ਆਇਯੋ ਕ
 ਕੁਕਮਨੁ ਛਲੈ ਸੰਗਤਹੰ ਚਲਿਜਾਇਯੋ ॥ ਮਹਰਾਜੁ
 ਤੁਮਤਹੰ ਚਲਲੈ ਆਇਯੋ ਹਿਦੁ ਸਦਨੁ ਪ੍ਰਥਮਸੰ
 ਘਰਿ ਹਮੈ ਲੈਜਾਇਯੋ ਬਰਤ ਸੰਸਕੇਤ ਬ
 ਹੁ ਸੁਖ ਪਾਇਕੋ ॥ ਨਿਜੁ ਮੁਖ ਤੋ ਕਹਿ ਲੇਗ ਨਰਈ
 ਸੁਨਾਇਕੋ ॥ ਮਹਰੁ ਕੇ ਭਵਨ ਕਾਢਿ ਮੇਜਾਇਯੋ ॥
 ਤੇ ਏਕੈ ਨਿਜ ਗਿਬ ਹਰਿ ਸਰਨਉ ਠਿਕਾਇਯੋ
 ਕੁਕਮਨੁ ਛਲੈ ਸੰਗਤਤਿ ਤੇ ਕੇਤਈ ॥ ਮਹਰੁ
 ਕੇ ਭਵਨ ਜਗਤ ਸਜ ਨੀਗਈ ॥ ਘਰੁ ਕੇ ਅਗਮ
 ਰਜੈ ਸੁਨਿ ਪਾਇਯੋ ਹਿਯੋ ਹੋਨ ਨਹਿ ਚਈ ਜੋਰਿ ਰਹੁ
 ਆਇਯੋ ਜੋਗਤਿ ਮਕੇ ਸੰਗ ਪ੍ਰਥਮ ਤਿਨ ਪਾ
 ਇਯੋ ॥ ਜਿਯਤ ਬਰੇ ਜੋ ਜੋਧ ॥ ਤੈਥੀ ਭਜਾਇਯੋ ॥ ਤ

ਪਾਛੇਗਨੀਕੋਲਯੋਉਚਾਇਕੋਰੋਗਿਹੁਅਪਨੇਕੋਗ
 ਯੋਹਰਖਉਪਜਾਏਕੋ ਗਨੀਕੋਲੀਨੋਸੁਖਪਲਾਤ
 ਤੁਹਾਇਕੋਆਲਿਗਨਚੁੰਬਨਕੀਨੇਸੁਖਪਾਇਕੋਸੁਨ
 ਤਲੇਗਕੋਤਿਯਾਬਹੁਕੁਕਪੁਕਰਈਹੋਚਿਤਅਪਨੇ
 ਕੇਬੀਚਰਦੁਆਏਦਤੀ

ਖੋਗੀ

ਨਾਮਬੋਲੇਚਨਗੋ। ਦੁਤਿਯਸਵਤੀਸੀਮੀਜਗਕੈ
 ॥ ਛਤੇਹਖਨਤਕੋਪਤਿਭੋਗ। ਤਿਹੁੰਭਵਨਭੀਤਰਉ
 ਜਿਯੋਰੋਸਕਿਯੋਤਪੈਂਹਜਗਤਿਅਤਿ। ਮੁਹਿਮੁ
 ਸੈਰਖੰਕਰੀ। ਬਿਕਟਅਤਿ। ਤਹਿਮਿਲਾਇਬਹੁ
 ਗਿਗਹਿਲੀਨੀ। ਮੁਲਤਨਓਰਪਯੋਨੇਕੀਨੇ ਬੀਯੋ
 ਨਬਬਲਨੁਸੁਨਿਪਯੋ। ਸਕਲਪੁਰਖਕੇਭੇਖਬਨ
 ਯੋ। ਬੋਲੇਚੀਸੈਨਸਭਜੋਗੀ। ਭੀਤਿਭੀਤਿਅਹਿਪੁ
 ਤਿਨਤੋਗੀ। ਘੋਰਿਸੈਰਖੰਕੀਤਿਯਨਐ
 ਸੇਕਹਿਯੋਸੁਨ। ਇਕੈਯੋਰਪਤਿਛੋਰਿਯੋਕੈਲਾਯੋ
 ਸੁਮੁਹਾਇ ਸੈਰਖਨਐਸੇਬਰਨ
 ਸੁਨਿਪਾਇਕੋ। ਚਕ੍ਰੇਯੋਜੋਰਿਲਪੁਬਲਾਸੁਕੋਪ
 ਬਯਾਇਕੋ। ਰੋਗੋਪੈਰਲਬਹੁਬਿਪਿਰਏਸੰਘਰਿ
 ਕੋ। ਹੋਸੁਗੀਰਬੰਕਨੇਕੰਬਨਪ੍ਰਹਰਿਕੈ

ਰਾਬਜੀਭੇਰਤਰੀਮਹਾਸੁਗਮਾਜੋਬਧੇਬੀਰਬਾਨਨਬੰ
 ਕੇਬਰਜੋ॥ ਕਿਤੇਸੁਲਾਸੈਥੀਨਕੇਘਾਇਘਾਏ॥ ਮਹੇਜੁਭਿ
 ਜਤੰਨਮਨੈਨਅਏ॥ ੬॥ ਗਜੈਰਾਜਜੁਭੇਕਿਤੇਬਾਜਮਾ
 ਗਾਕੁੰਡਾਜਪੁਮੈਕੁੰਡਾਜਡੇਗਾ॥ ਕਿਤੇਪਕਸਾਹੀਰਮੈ
 ਰਾਨਹੁਏ॥ ਸਬੇਸੁਗਮਾਜਾਇਮਨੈਨਮੁਏ॥ ੭॥ ਚੰਪੜਾ
 ਖੈਰੀਜਾਹਿਖੰਗਹਿਮਗੈ॥ ਗਿਰੈਭੂਮਿਨਰਤੀਰਸੰਭਗਾਸੰ
 ਮੀਨਿਗਖਿਜਾਹਿਸਰਛੈਗਾ॥ ਏਕੈਬਾਨਮੁੰਡਿਅਗਿਤੈਗੈ॥ ੮॥
 ਸਵਾਖਾ॥ ਖੰਗਪਰੇਕੁੰਡੇਲਝੇਕੁੰਡੇਦੁਕਿਗਿਰੇਛਿਤਤਾ
 ਜਨਕੋ॥ ਅਰੁਬਾਨਕੁੰਡੇਬਰਛੀਕਤੁੰਕੁੰਡੇਅੰਗਕਦੇਬ
 ਰਬਾਜਨਕੋ॥ ਕੁੰਡੀਰਪਰੇਕੁੰਡੇਚੀਰਦਿਪੈਕੁੰਡੇਮੁੰਡਗਿਰੇ
 ਗਜਰਾਜਨਕੋ॥ ਅਤਿਮਾਹਿਪਰੀਨਸੰਤਰਾਹੀਸਭਭਾਜਿ
 ਚਲੇਸੁਤਰਾਜਨਕੋ॥ ੯॥ ਚੰਪੜੀ॥ ਕੇਤੇਬਿਕਟਸੁਭਟ
 ਕਦਿਡਗੈ॥ ਕੇਤੇਕਰੀਯੋਨੇਮਤਵੇਗਾਰਲਪੈਰਲਕੇਤੇ
 ਗਨਘਾਏ॥ ਜਿਯਤਬਚੇਲੈਪੂਨਪਏ॥ ੧੦॥ ਖੈਰੀਸੰਮੀ
 ਜਤਭਈਤਾਂ॥ ਠਾਂਢੇਸੈਰਖਾਨੇਥੀਤਾਂ॥ ਨਿਜੁਹਥਿਖਾ
 ਹਿਜੰਜੀਗਹਿਡਗੈ॥ ਤਯੀਜਾਇਝਗੀਤਰਵੈ॥ ੧੧॥ ਖੁਨਸਿ
 ਖਿਗਖਤਿਖੰਹਿਪੂਹਗਿਯੋ॥ ਪ੍ਰਥਮਕਰੀਕਰਕੇਕਦਿਡਗਿ
 ਯੋ॥ ਬਹੁਗਿਖਨਕੇਤੇਗਚਲਾਈ॥ ਗੀਵਾਬਚੀਨਕਪ
 ਰਾਈ॥ ੧੨॥ ੨੦੮॥ ਅਟਕਿਨੰਕਮੈਅਸਿਗਹਿਯੋਗਯੋ
 ਹਥਤੋਛੁਟਿ॥ ਭੁਜਾਬਗੀਸੰਬਜੀਰੀਬੰਗੁਗਿਯੋਦੁ
 ਦਿ॥ ੧੩॥ ਚੰਪੜੀ॥ ਤਬਸੰਮੀਸੈਥੀਸੰਭਗੀ॥ ਮਹਾਸੁੰਡਕੇ

ਮੈਮਾ ਗੀ॥ ਬਰਛਾ ਭਏ ਪੋਰੇ ਉਤ ਗਿਯੋ॥ ਸਭ ਨ ਰਿਖਾ
 ਇਭੁ ਮਿਪਰਮ ਗਿਯੋ॥ ੧੪॥ ਬੰਗੁ ਗਿਨਿਹ ਗਿਤਿ ਪਾਇ
 ਨੀ॥ ਪਨਿਪਨਿਪੈ ਰਖਾ ਬਖਾਨੀ॥ ਇਨ੍ਹੇ ਕੇ ਪੇਟ ਪੁੰਤ੍ਰੇ
 ਤ੍ਵੇਰੇ॥ ਬਤਨ ਜੀਤਿ ਲੋਕ ਗਝੁ ਲੈ ਰੇ॥ ੧੫॥ ਰੰਗਾ ਚੀਰਿ
 ਫੇਜ ਗਜ ਫੀਧਿ ਕੈ ਅਨਿਕਿ ਕੁਮੁਹਿ ਘਾਇ॥ ਇਨ੍ਹੇ ਕੇ ਇਰੇ
 ਇਨ ਮੈ ਭਰਤ ਦੇਹੁ ਮਿਲਾਇ॥ ੧੬॥ ਐਸੇ ਖਗ ਸਿਰਝਾ
 ਕਿੰਬ ਭੇਪ ਖਗਿ ਨੁਘਾਇ॥ ਸੈਨ ਸਕਲ ਅਵਗਾਹਿ ਕੈ
 ਨਿਜੁ ਪਤਿ ਲਯੋ ਚਿਨਾਇ॥ ੧੭॥ ਚੰਪਈ॥ ਸੁਰਬੀਰ ਬਹੁਤੰ
 ਤਿਸੰਘ ਗੋਖੇ ਰਿਖੇ ਤਤੇ ਖਨ ਨਿਕੇਗ॥ ਨਿਜ ਭਰਤ ਹਿਭੁ
 ਰਵਾਇ ਲਿਖਾਈ॥ ਭੰਤਿ ਭੰਤਿ ਸੰਬ ਜੀ ਬਧਾਈ॥ ੧੮॥ ੧॥
 ਏਤਿ ਨੂੰ ਚਰਿਤ ਪਾਇ ਨੇ ਰੇਖਾ ਚਰਿਤ ਮੰਤ੍ਰੀ ਭੁਪ ਸੰਬ
 ਰੇ॥ ਏਕ ਸੰਭਿਅ ਲੀਸੇ ਵੇਚਰਿਤ ਸਮ ਪਤ ਮਸਤ ਸੁਤ
 ਸਤ॥ ੧੯॥ ੨੪੫੬॥ ਅਭੁਜੰ॥ ਚੰਪਈ॥ ਸ
 ਹਕ ਨੀਜ ਕੰਚਨੀ ਰਹੈ॥ ਅਪਿ ਕੁਰੁਪ ਤੇ ਕਜ ਗਕੈ॥ ਦੁਰ
 ਗਤ ਰਾਜਾ ਬਾਸਿ ਭਯੋ॥ ਗਨਿ ਨੁਡ ਗਿਤਿ ਤੇ ਰੇਖੋ॥ ੧॥
 ਗਨਿ ਨੂੰ ਬੈਠਿ ਮੰਤ੍ਰੀ ਕਯੋ॥ ਰਾਜ ਕਰ ਹਮੇਰੇ ਗਯੋ॥ ਸੋਭਿ
 ਜਤਨ ਅਜੁ ਮਿਲਿ ਕਰਿਯੋ॥ ਜਾਤੋ ਖਾਥੇ ਸੁਕੈ ਮਹਿਯੋ॥
 ੨॥ ੩॥ ਚੰਪਈ॥ ਬਿਸੁਨੀ ਸਿਧ ਕੰਗ ਨੀਲ ਯੋ ਬੁਲਾਇ ਕੋ॥
 ਕਮ ਕੇਲਤ ਸੰਕਿ ਘਾਤਿ ਪਜਾਇ ਕੋ॥ ਪੁਨਿ ਤੇ ਸੰਯੋ ਬੈਨ
 ਕਹਿਯੋ ਹਿਤ ਮਾਨਿਕੋ॥ ਹਮੇਰ ਕਰ ਜਹਿ ਕਰਿਤੁ ਮੁਹਿ ਜਾ
 ਨਿਕੋ॥ ੩॥ ਪ੍ਰਥਮ ਬਹੁਤ ਧਨ ਖਾਥੇ ਸੁਕੈ ਦੀਜੀਯੋ॥ ਬਹੁਤ

ਹਵਰੇਖਤਹਿਤਤਸੋਕੀਜਿਯੋਜਖਰਾਸੋਖਕੇਨੰ
ਤੁਮਇਯੋਹਿਬਹੁਮਿਅਪਨੇਪਮਬੋਲਿਏਹੁਪਾਇ
ਯੇ ਪ੍ਰਥਮਰਬੁਧੇਸੁਕਹੰਦੇਬਨਇਕੋਪੁਨਿ
ਤਸੋਗਤਿਮਨੀਪੀਤਿਉਪਜਾਇਕੋਜਬਤੋਕੀਨੁਪ
ਲੋਨਸਰਨਬਲਾਇਕੋਹਿਤਨਸਤਮੇਬੋਲਿਯੋਸੋਉ
ਅਇਕੋ ਬਿਸੁਨਸਿਧਤਿਹੰਕਹਿਯੋਕੁਲਮੁਸ
ਕਾਇਕੋਬਹੁਮਿਸਰਤੋਕਗੀਨੁਪਹਿਰਿਖਰਾਇਕੋਯਾ
ਮੁਖਨਿਪੋਕਨਹਿਰੇਸੀਦੀਜਿਯੋਹਿਯੋਸੋਨੇਹਬਰਾ
ਇਨਯੋਕੀਜਿਯੋ ਤਬਰਾਨੀਨੁਪਪੈਚ
ਲਿਅਈਸਕਲਭੇਰਤਿਹੰਦੇਬਤਈਤੁਹਿ
ਖਤਰੇਸੀਉਹਿਰਈਤੋਗੀਪੀਤਿਕਹਾਇਹਤਈ
ਤੁਹਿਰੇਖਤਇਨਤਿਹਿਰਈਰੇਸੀਸੁਨਮਹਾ
ਗਾਤਤਤੁਮੋਖਾਭਏਹਿਤਕੀਨੰਕਿਹੰਕਜ ਬੇਸੁ
ਤੁਮੋਕੋਵਈਤਿਯਗਕਿਯੋਤੋਮੋਹਿਅੰਮ੍ਰਿਤਪੁਰਖਤ
ਕੁਰੈਲਾਜਨਲਗਤੋਤਿ ਜੇਇਨਕੇਰਾ
ਖੇਪਤਿਪੈਯੋਤਿਬੈਰਾਨਿਨਕਿਯੋਗਿਹਲਿਯੋਯੋਵੁਲਮ
ਹਿਚਲੁਜੀਤੋਸੰਗਾਮਾਕਿਖਰੈਤਾਜੀਪੈਰਾਮਾ
ਇਨਬੇਸੁਕੈਲਾਜਨਹਿਨਹਿਜਨਤਮਗੀਤਿਅਗਵ
ਛੇਰਿਕਹਿਭਜਹਿਪੈਸਨਕੀਪਰਤੀਤੀ 3
ਮਸੇਤੀਬਹੁਕੇਨੰਜਾਤਵਈਨਿਜੁਹਿਤਵਕੇਸੰਗਦ
ਕੇਜੋਲਿਯਾਵਈਅੰਮ੍ਰਿਤਮਰਨਸੰਜਾਤੁਜੁਯਹਿਬਤਾਇ

ਭੋਇਤਬਰਜਜੁਇੰਕਹੰਲੀਕਫਲਗਾਇਓ
 ਇਤਰਨੀਰਜਭਏਐਸਕਾਯੋਯਸਮੁਝਇ
 ॥ਮਨਸਪਠੈਉਤਜਰਕੋਬੇਸੁਲਈਬੁਲਾਇ
 ਜਬਬੇਸੁਤਕੇਘਰਗਈ॥ਗਨਿਖੰਧਿਅ
 ਨਿਸਖੀਸੁਪਿਰਈ॥ਨਿਜੁਪਤਿਕੈਲੈਚਰਿਤਰਿਖੋ
 ॥ਨਿਪਧਿਗਚਿਤਆਪਨਠਹਰੇਖੋ ਮੈ
 ਜੋਕੋਧਨੁਅਮਿਤਦੈਕਰੀਆਪਨੀਯਗਾਤਿਨੁਪੈਸਨੁ
 ਹਿਤਤਿਯਗਿਮੁਹਿਅਨਤੋਕੋਯੋਪਿਯਰ
 ਬੇਸੁਬਹਰਾਈਕੇਲਕਮਾ॥ਏਕੋਗਵਲ
 ਰਿਕਵਦੇਏਬੁਤਚਿਮਦਾਇਕੋਕੇਲਕਰਤਮਰਿਗ
 ਈਤਵਨਦੁਖਪਾਇਯੋ॥ਏਕੋਸੁਪੈਸਨੀਰਨੀਚਰਿਤਬ
 ਨਾਇਯੋ

ਪਰਬਤਸਿਧਪੋਸ
 ਤੀਰੋਯੋ॥ਪੰਚਿਸ੍ਰੀਜਕੇਜਗਰੋਯੋਪੋਸਤਪਿਤਰਕਬ
 ਹੁਨਅਧਵੈ॥ਤੋਕੋਕਵਨਮੇਲਕੈਪਿਯਵੈ ਇਕ
 ਦਿਨਦੁਇਅਮਲਤਿਹੰਗੋਯੋ॥ਅਪਿਕਦੁਖੀਤਬਹੀ
 ਸੋਭਯੋ॥ਤਬਪੰਚੈਇਸਤਿਨਸੁਨਿਪਯੋਬਿਜਿਹੀ
 ਗਿਹਕਭੁਨਲਹਿਯੋ ਤਬਪੰਚੈਮਿਲਿਮਤੋਥਿ
 ਚਰਿਯੋ॥ਉਪਰਬਟਦੁਖਿਤਸੈਭਾਯੋ॥ਇਹੰਗਡਨ

ਲੈਚਲੈਉਚਰੇਯੋ॥ ਨਿਜਮਨਖਰੈਤ੍ਰਿਖਨੁਚਿਰਗਿਯੋ॥
 ੩॥ ਅਭਿਲਾਡੰਡਕਕੇਬੀਚਾਬੈਤ੍ਰਿਖਵੈਗਈ॥ ਮ
 ਗਮਹਿਗਡਗਹਿਗੋਨਿਗਤਭਈ॥ ਅਵਤਲਖੇਬ
 ਏਅਧਨੀਲੀਨੇਘਨੋ॥ ਤਕਹਿਭੋਮਹੇਸੈਦਅਬਅ
 ਕੁਬਨੇ॥ ੪॥ ਸੁਨਿਹੋਬੀਰਬਟਉਬਤਬਲੇਚਸਬਾ॥
 ਪਿਯਗਡੁਨਕੇਹੋਤਇਹੰਈਮਸਬਬਾ॥ ਖਕੇਅਨਜ
 ਨਜੇਅਬੈਸਵਗਿਯੋ॥ ਤਹਮੇਗੁਨਐਗੁਨਨਨਹਿਦੈ
 ਚਿਰਗਿਯੋ॥ ੫॥ ਉਸਟਨਤੋਸਭਉਤਰਬਲੇਚਤਹੰ
 ਗਏ॥ ਨੀਤਖੇਕੀਫਤਿਖੰਦੇਤਉਤਭਏ॥ ਤਕਪ੍ਰੇਸ
 ਮਗਮ੍ਰਤਕਕੀਜਿਯੋਨਿਗਯੋ॥ ਤਨਿਕਦਇਸਥਿਤ
 ਤਭਏਗਡੁਕੰਗੋਲਾਖਿ॥ ੬॥ ਲੀਨੀਖਟਉਠਾਈਮ੍ਰਤ
 ਕਤਿਹੰਜਾਨਿਕੈ॥ ਸਕਿਯੋਨਭੇਦਅਭੇਦਕਛੁਪਹਿ
 ਚਨਿਕੈ॥ ਜਬਤਪੈਸਬਹੀਇਸਥਿਤਭੇਅਇਕੈ॥
 ਤੇਡਰਿਫੀਸਖਨਗਡੇਦਏਗਿਗਇਕੈ॥ ੭॥ ਏਕਗੰਵ
 ਤੇਦੈਰਾਛੁਲਿਖਾਵਤਭਈ॥ ਏਕਪੁਕਾਸਤਉਚਚ
 ਲੀਕੇਸਕਗਈ॥ ਬਹੁਲੇਗਨਕੋਲਿਖਾਇਸੁਉਨਕੋਘ
 ਇਕੈ॥ ਤਿਕਹਿਫੀਸਨਪਤਿਹੰਨੇਦਏਰਿਖਗਇਕੈ॥ ੮॥ ਫਿ
 ਈ॥ ਪੰਚਇਸਤੀਤਿਨ੍ਰੁਤਅਈ॥ ਪਨਵੰਤੀਅਤਿ
 ਠਗਨੁਤਕਈ॥ ਪੰਚਨਕੇਫੰਸੀਗਹਿਡਗੀ॥ ਹਮਪੰਚੈ
 ਗਹਿਗਈਬਿਚਗੀ॥ ੯॥ ਦੋਹਰਾ॥ ਪਤਿਮੇਫੰਸਿਨੁਠਗ
 ਨੁਸਬੀਗਹਿਯੋਨਕੋਇ॥ ਹਮਬਨਮੈਏਕਲਤਿਖਾਰੇ

ਵਕਤਗਤਿਹੋਇ॥੧੦॥ਕੁੰਕੁੰਕਿਟਵਸਤਹੰਅਏ॥ਸਨ
 ਸਿੰਗੇਰਨਨਾਦਬਜਾਏ॥ਕੋਪਠਨਿਯੰਬਚਨਉਚੇਗਾਹ
 ਮਸਾਥੀਏਹੰਠਉਤੇਹੋ॥੧੧॥ਦੋਹਰਾ॥ਚਰਉਂਟਮੁਹਰ
 ਨਭੇਰਾਅਠਰੁਪਖਨੁਸਾਥਾ॥ਪਤਿਮੁਏਏਉਗਏਤਹਮ
 ਭਈਅਨਾਥਾ॥੧੨॥ਚੰਪਈ॥ਤਬਕਾਜੀਏਹੰਭੰਤਿਉ
 ਚੋਗਾ॥ਤਿਖਾਕਛੁਜਿਨਿਸੇਕਬਿਚੋਗਾ॥ਹਮਕੋਛਗਖੀ
 ਲਿਖਿਦੀਜੈ॥ਦੂਰਸਉਂਟਅਪਨੇਲੀਜੈ॥੧੩॥ਦੋਹਰਾ
 ॥ਦੀਨਨਕੀਰਛਕਰੀਕੋਡੀਗਨੀਕਪਾਇ॥ਸਭਹੀਰਛੋ
 ਬੋਹਿਪਨੁਪੰਨਿਕਾਜਿਨਕੇਰਾਇ॥੧੪॥ਦੁਸਟਅਹਿਸ
 ਟਨਿਵਾਰਿਕੈਲੀਨੂੰਪਤਿਹੰਬਚਾਇ॥ਭੀਤਿਭੀਤਿਸੇਵ
 ਕਰੀਹੀਏਹੰਧਉਪਜਾਇ॥੧੫॥੧॥ਇਤਿਸ੍ਰੰਚਰਿਤਪ
 ਖਿਯਾਂਨੇਤਿਖਾਚਰਿਤਮੰਤ੍ਰੀਭੁਪਸੰਬਾਦੇਇਕਸੋਅਤ
 ਤਲੀਸੋਵੰਚਰਿਤਮਾਪਤਮਸਤਸੁਭਮਸਤਾ॥
 ੧੪੮॥੨੪੯॥ਅਛੁੰ॥ ਚੰਪਈ॥ਗਨੀਏਕ
 ਨੋਗੋਰਗੈ॥ਗਰਬਵਤੀਤਕੋਜਗਕੈ॥ਪੁਤਰਾਵਕੋ
 ਗਿਹਕੋਉਨਹੀ॥ਚਿਤਾਇਹੈਤਹਿਮਨਮਾਧੀ॥੧॥ਗਭ
 ਵਤੀਆਪਹਿਠਹੋਯੋ॥ਪੁਤਅਨਕੋਆਨਿਜਿਵ
 ਯੋ॥ਸਭਕੋਉਪੁਤਰਾਵਕੋਮਨੈ॥ਤਕੋਭੇਰਨਕੋਉਜਾ
 ਨੈ॥੨॥ਅਛਿਲਾ॥ਦੋਇਪੁਤਜਬਤਹਿਬਿਧਤੈਪੁਨਿ
 ਦੋਏ॥ਗੁਪਵੰਤਸੁਭਸੰਲਾਜਤਬਤਹੰਤਭੋ॥ਤਬਉ
 ਨਦੁੰਪਲਕਨਲੈਕੈਬਿਖੁਦਈ॥ਹਿਨਿਜੁਪੁਤਨਕ

ਹੰਗਪਕਵਤਤਹੰਭਈ : ਭੰਤਿਭੰਤਿਸੈਰਨ
 ਕਿਯੋਪੁਕਾਰਿਕੋ॥ ਨਿਰਥਾਤਿਨਕੀਓਸਿਰਕਚੁਪਾਧਿ
 ਕੋਪਾਪ੍ਰਨਨਾਥਉਅਏਕਹਿਯੋਨੋਸੇਕਕਗੋਹਿਅਕ
 ਥਕਥਕੀਕਥਜਾਨਿਜਿਯਪੀਰਧਰਿ : ੧੬੪ ਜਿਯ
 ਤਤਿਯੋਪੁਤਦੋਸ ਰਹੈਜਗਮਾਂਧਿਉਨਕੋਸੇਕਨ
 ਕੀਜਿਯੋਜਿਯਤਅਜੋਤਵਨਾਂਹਿ : ੧੬੫ ਜੈਕ
 ਉਤਿਯਤਹੰਚਲਿਅਵੈਯਾਏਅਇਪੁਰਮੇਧਜ
 ਤਵੈ॥ ਜਿਯੋਚਰਿਜੁਗਪੁਤਤਿਹੰਗੋਵਉਨਕੋਨਾਂਹਿ
 ਸੇਕਬਿਚੋਗੇ॥ ੧੬੬ ਜੈਕ : ੧੬੭
 ਜੈਕ : ੧੬੮ ਜੈਕ : ੧੬੯ ਜੈਕ : ੧੭੦
 ਜੈਕ : ੧੭੧ ਜੈਕ : ੧੭੨ ਜੈਕ : ੧੭੩
 ਜੈਕ : ੧੭੪ ਜੈਕ : ੧੭੫ ਜੈਕ : ੧੭੬
 ਕਮਾਂਧਿਸੈਰਸੀਲਸੁਤਹਿਅਤਿਹੰਤਵਨਮੈਨਾਂ
 ਹਿ : ੧੭੭ ਜਿਯਗੁਮਾਨਮਤੀਤਿਹੰਜਨਿਯਤਾਅ
 ਤਿਸੁਰਹਿਤਿਉਲੋਕਬਖਨਿਯਤਾਪਤਿਕੇਸੰਗਨੇ
 ਹਤਿਹੰਗੋਵਕੋਹਤਪ੍ਰਨਤੋਪਯਸੇ : ਜਬਰਜ
 ਗਨਕਜਸਿਧਯੋਤਬਰਨੀਇਹੰਭੰਤਿਉਚੈਗੋਤਨਾਂਹਿ
 ਤੁਮੈਛੋਰਿਹੰਗੋਹਿਤਾਪ੍ਰਨਨਾਥਕੋਚਗਨਨਗਹਿਹੰ
 ਜਬਨਿਪਕੋਰਨਬਨਿਕੁੰਅਵੈਯਾਤਿਯਅਗੈਰੈ
 ਖੜਗਥਜਾਵੈਯੈਰਿਨਜੀਤਿਬਹੁਰਿਧਰਅਵੈ॥
 ਭੰਤਿਭੰਤਿਕੋਭਗਕਮਵੈ : ਇਕਦਿਨਜੁਪਨਿਪ

ਹਿਬਨਿਅਯੋਚਹਿਗੈਪੈਤਿਯਸਹਿਤਸਿਧਯੋ
 ॥ ਜਤਹਿਪਰਿਯੋਭੇਗਨਭਗੀਨਚੇਸੁਰਬੀਰ
 ਕਗੀ॥ ਭੰਤਿਭੰਤਿਰਨਸੁਭਟਸੰਘ
 ਰੋਕੇਪਕਗੀ॥ ਭੰਤਿਭੰਤਿਰਬਥਜਬਿਰੇਸਰਪੂਰ
 ਗਾਨਿਗਖਿਜੁਪਕੇਸੁਰਪਰੇਅਗਾਇਕੋਹਿਮੰਦਲੁ
 ਗਮੰਗਚੰਗਬਜਾਇਕੇ॥ ਪਠੈਪਖਰਿਯਨਕੇਪ
 ਅਪਿਕਜਿਯਮੈਜਗਿਯੋਸਜੇਸੰਜੇਅਨਸੈਨਦੁ
 ਰਿਸਿਉਮਗਿਯੋਬਜੇਜੁਏਅਨਦਪਰੇਅਗਾਇ
 ਕੋਹਿਫੁਕਦੁਕਦੁਯੁਏਸੁਭਟਸੁਭਟਇਕੇ॥ ੧੦ ॥ ਚਰਪ
 ਦਸੁਭਟਬਿਕਟਕਟਕੇਭੁਪਗੋਖੰਡਿਖੰਡਿਭੰਤਿਅਖੰ
 ਡਿਖਨੁਖਹਿਖੰਗਨਮਗੋਫੁਕਦੁਕਦੁਯੁਏਗਿਰੈਨਮੈਨੈਕਮ
 ਨਾਹਿਪੁਲੈਕਲੋਸਕਿਯੋਬਿਧਾਤੋਬਹਿਜਨ॥
 ਜਬਗਨੀਕੇਸਹਿਤਗਵਜੁਗਿਸਿਭਗਾਦੋਉਕੈਬਰ
 ਕਠਨਕਮਨਨਕਰਯੋਗਾਰਛਿਨਬਿਸਿਖਦਿਖਾਇ
 ਬਾਂਮਅਗਿਮਹੰਗੀਹੋਏਕਘਾਇਕੈਸੰਗਚੁਰਕਰਿਡਾ
 ਹੰਗੀ॥ ਜਨੁਕਜੇਠਕੇਮਾਸਅਦਿਤਅਧਦਿਨਚ
 ਫਿਯੋਜਨਕਕਰਨਕੇਰਿਨੀਰਨਖਕਹਫਿਯੋਬ
 ਜਬਿਸਿਖਅਸਿਹਨਿਯੋਸੁਸੈਨਉਚਾਇਯੋਹੋਜੈਸ
 ਬਿਸੁਨਲਛਿਮੀਕੇਸਹਿਤਹਿਸਾਇਯੋ॥ ੧੧ ॥ ਗਨੀਜ
 ਤਨਬਿਸਿਖਪੂਰੇਕੋਪਕਗੀ॥ ਤਛਿਨਮ੍ਹਿਤਕੁਯੁਏ
 ਹਈਸੁਰਸੁਭੰਮਿਪਗਾਫੁਲਚਏਬਰਖਾਇਗਗਨਤੋਰੇ

ਇਕੋ ਸੰਪਤ ਸਵੈ ਰਹਿ ॥ ਸਮਾਪਤ ਮਸਤਕ ਮਸ
 ॥ ੧੫ ॥ ੨੦੧੦ ॥ ਮਾਫ਼ੀ ॥ ਚਿੰਤਾ ਸਿੰਘ
 ਜਾਂਚਾਰਾ ਗਾ ਜੈ ਸੋ ਤਿਆਇ ਨਰਨੁ ਕਿਯੋ ਤੈ ਸੋ ਕਰੈ ਨ ਕੇ
 ਇਹ ਪਾਢੇ ਭਯੋ ਨ ਅਬ ਸੁਨਿਯੋ ਅਗੇ ਕਬਹੂੰ ਨ ਹੋਇ ॥ ੧ ॥
 ੨੫੨ ॥ ਤਬ ਮੰਤ੍ਰੀ ਇੰਭ ਤਿਉ ਚਗੀ ॥ ਸੁਨੈ ਰਵਤੁ ਮਥ
 ਤਹ ਮਗੀ ॥ ਬਿਸੁਨ ਸਥਾ ਜੰਤਾ ਸੁਲਾਹਿਯੋ ॥ ਤਕੇ ਪ੍ਰਣਲ
 ਛਿਮੀ ਹਰਿਯੋ ॥ ੨ ॥ ਤਤੈ ਤਤ ਇੰਦੁ ਭੈਰੀ ਤਿਯੋ ॥ ਚੰਦਰ
 ਵਨ੍ਹ੍ਹ ਹਤ ਨਗੀ ਤਿਯੋ ॥ ਸੋਊ ਅਸੁਰ ਇੰਪਰ ਚੜ੍ਹਿਆ
 ਯੋ ॥ ਤੁਮਲ ਜੁੱਧ ਹਿਸਾਬ ਮਚਯੋ ॥ ੩ ॥ ਅਤਿਯਾਭੰਤਿ
 ਭੰਤਿ ਤੈ ਸੰਗ ਇੰਦੁ ਮਚਯੋ ॥ ਸੁਰ ਚੰਦਰ ਬਿਰਹੇ ਨ ਕਛੁ ਬ
 ਸਾਇਯੋ ॥ ਦੇਵ ਦੈਤੁ ਪੈ ਮਿਤ ਕਬਿਰਾਜੇ ਤਹਿ ਨਾਹਿ ਜਨੁ
 ਕ ਅਲਿਕਿ ਸੰਬਗ ਬਿਰਾਜੈ ਮਾਲਿ ਜਨਾ ॥ ੪ ॥ ਧੁਜੰਗ ਬੰਦ
 ॥ ਲਏ ਬੀਰ ਪੀਰੇ ਮਹਾਂ ਕੋ ਪਛੁਕੇ ॥ ਚੁੰਓਗਾ ਜੇ ਹਰੀ ਇੰਦੁ
 ਜੁਕੇ ॥ ਉਤੈ ਦੈਤ ਬੰਦੇ ਤੈ ਦੇਵੁ ਗੇ ॥ ਹਟੇ ਨਹਿ ਠੇਲੇ ਮਹਾਂ
 ਸਪੁਗੇ ॥ ੫ ॥ ਦੁੰਭਾ ਜੰਤ ਅਨੇਕ ਬਜੇ ॥ ਬੰਧੇ ਬੀਰ ਬਨੇ
 ਦੁੰਭਾ ਜੋ ॥ ਮਚਿਯੋ ਜੁੱਧ ਗੇ ॥ ਪ੍ਰੀਤ ਮਹਿ ਭਗੀ ॥ ਬਹੈ
 ਤੀਰਤ ਰਵਰਿਕ ਤੀ ਕਟਗੀ ॥ ੬ ॥ ਮਹਾਂ ਕੋ ਪਕੈ ਕੈ ਬਲੀ
 ਤਪਏ ॥ ਹਠਿ ਨੇਕ ਪਕੈ ਸਸਤ੍ਰ ਅਸਤ੍ਰੈ ਚਲਾਏ ॥ ਬੰਧੇ
 ਕੈ ਕੰਤੀ ਜੈ ਬੈਜੰਤ ਗਜੇ ॥ ਤਬੈ ਛਾਡਿ ਕੈ ਖੇਤ ਦੇਵ ਸ
 ਭੰਜੇ ॥ ੭ ॥ ਚੰਪਈ ॥ ਭਾਜਤ ਇੰਦੁ ਜਤ ਭਿਯੋ ਤਹਾਂ ॥
 ਲਏ ਲਾਛਿ ਮੀਰ ਗਿਰਿ ਜਹਾਂ ॥ ਭੰਤਿ ਭੰਤਿ ਪੈ ਦੁਖਿਤ

ਕੇ

ਛੇ

ਪੁਕਰੇਗਾਉ ਮੇਰੇ ਜਿਯ ਤਨ ਥਾ ਮੇਰੇ ॥ ਜਗ ਪਤਿ ਸੁਲੋਕੇ ਪਤ
 ਬਾਝੇ ॥ ਲਾਛਿ ਮੁਕੁ ਅਰਿ ਲੈ ਸੰਗਿ ਸਿਧ ਯੋ ॥ ਬੀਧਿ ਸਨ ਪਿ
 ਥਿਗ ਜਿਯੋ ਤਹ ॥ ਗਾਜ ਤਬੀਰ ਜੰਭ ਬਹੁ ਜਹ ॥ ੧੧ ॥ ਅੰ
 ੮ ॥ ਬੀਸ ਬਨ ਬਿਸੁਨ ਬਚ ਲਾਏ ਕੋ ਪਕਸਿ ॥ ਲਗੇ ਜੰਭ
 ਕੇ ਦੇਹ ॥ ਏਉ ਰਿਧਿ ਨਿਕਸਿ ॥ ਭਰੇ ਸੁਨ ਬੀਸ ਬੇਤ ਮਾਧਿ
 ਕ ਬਿਗ ਜਹੀ ॥ ਹੇ ਜਿਨੁ ਕੀ ਪ੍ਰਭ ਬਿਲੋਕਿ ਤੰਝ ਜਾਨ
 ਹੀ ॥ ੧੨ ॥ ੧੨ ॥ ਲਾਛਿ ਮੁਕੁ ਅਰਿ ਲੈ ਸੇਕ ਰਿਧਿ ਸੁਨੁ ਬਿ
 ਸੁਨੁ ਬੈਨਾ ॥ ਯਕੋ ਰੁਜੀ ਤਿਕੈ ਪਠਉ ਜਮ ਕੇ ਅੰਨ ॥
 ੧੩ ॥ ਅੰ ੮ ॥ ਬਿਸੁਨ ਠਾਕੈ ਲਾਛਿ ਮੁਕੁ ਅਰਿ ਕਰ ਪੁਨ
 ਥਲਿ ॥ ਚਿਤ ਬਚਿਤ ਅਯੋ ਪਨ ਤੋ ਸੇ ਅੰਸ ਕਿਯਾ ॥
 ਅਮਿਤ ਰੂਪ ਰਿਖ ਗਏ ਮੇਰੇ ਅਰਿ ਕੋ ਲਿਯੋ ॥ ਹੋ ਬਹੁ ਧਾ
 ਇਨੁ ਕੇ ਸੰਗ ਤਹਿ ਧਾਇ ਲਾਕਿ ॥ ੧੪ ॥ ਮਿਸ ਹੀ ਕਹਿਯੋ
 ਨਹੁ ਰੇਹ ਗਿਏ ਹਮ ਰਿਧੀ ॥ ਬਹੁ ਤਜੁ ਪਕਸਿ ਯੋ ਸੰਬੁ ਰਿ
 ਸੰਧ ਰਿਧੀ ॥ ਜਬ ਪਛੇ ਕੀਓ ਗੁਸਤੁ ਨਿਹਿਯੋ ॥ ਹੋਰ ਯੋ
 ਸੁਰ ਗਸਨ ਛਾਂਡਿ ਮੁੰਡ ਕਟਿ ਰਹਿਯੋ ॥ ੧੫ ॥ ੧੫ ॥ ਲਾਛਿ
 ਮੁਕੁ ਅਰਿ ਜਬ ਜੰਭ ਸੇ ਅੰਸ ਕਿਯੋ ਚਰਿਤਾ ॥ ਮਹਿ ਸੁਰ
 ਗਸਨ ਸੇ ਲਯੋ ਸੁਖਿ ਤਕਿਏ ਹਮਿ ਮਤ ॥ ੧੬ ॥ ੧੬ ॥ ਤੇ ਸੁ
 ਰਹਿ ॥ ਧਾਇ ਜਾਨੈ ਤੇ ॥ ਯੋ ॥ ਮੇਰੇ ॥ ਤੇ ॥ ਪਸ ਬਾ ॥ ਹੋਰ
 ਸੀ ॥ ਏਕ ॥ ਵਨਵੰ ॥ ਚਰੇ ॥ ਮਾ ॥ ਪਸ ॥ ਮ ॥ ਮ ॥ ਮ ॥ ਮ ॥
 ੧੭ ॥ ੧੭ ॥ ੧੭ ॥ ੧੭ ॥ ੧੭ ॥ ੧੭ ॥ ੧੭ ॥ ੧੭ ॥
 ਤੀ ਅਬ ਲਾਜ ਗਕਹੈ ॥ ਅਟਕੀਏ ਕਨ੍ਹਿ ਪਤਿ ਪਰਹੈ ॥

ਬਹੁਸਿਧਜਿਹੰਗਤਬਖਨੈ॥ ਚੋਰਨਲੋਕਅਨੈਕ
 ਮਨੈ॥ ੧॥ ਨਿਪਕੀਪ੍ਰਭਾਹੇਭਿਕਕਿਰਹੀ॥ ਕੋਲਕਰੈਮੈਸੋਚਿ
 ਤਚਹੀ॥ ਭਾਤਿਭਾਤਿਉਪਚਰਬਨਾਏ॥ ਕੈਸੇਹੁਗਵਰ
 ਥਨਹਿਅਏ॥ ੨॥ ਜਬਤਿਖੋਸੇਇਸਰਨਮੈਜਾਵੈ॥ ਨਿ
 ਪਕੀਪ੍ਰਭਾਚਿੰਤਮੈਅਵੈ॥ ਚਕਿਚਕਿਉਰੈਨੀਰਨਹਿ
 ਪੈਗਾ॥ ਮੀਤਮਿਲਨਕੀਚਿੰਤਕਰੈ॥ ੩॥ ਚੋਰਹੀ॥ ਵੈਸਮੁਖ
 ਅਸਮੁਖਮੈਵੈਸਨਾਥਮੈਅਨਾਥਾ॥ ਜਤਨਕਵਨਸੇਕੀ
 ਜਿਯੈਅਵੈਜੇਤੋਤਥਾ॥ ੪॥ ਚੋਪਈ॥ ਕਾਸੀਬੈਥੈਕਰਵ
 ਤਹਿਲੈਹੀ॥ ਪਿਕਾਰਨਅਪਨੇਜਿਯੈਦੈਹੀ॥ ਮਨਭਾਵਤ
 ਪ੍ਰੀਤਮੋਜਪਾਉ॥ ਬਰਅਨੇਕਬਜਾਗਬਿਕਉ॥ ੫॥ ਚੋ
 ਰਹੀ॥ ਕਹਕਰੈਸੇਬਚੋਲਗੀ॥ ਬਿਰਹਕੀਭਾਹਾਗਚਿਉ
 ਨੁਕੀਹਮੋਕੰਘਨੀ॥ ਹਮਗੀਉਨੈਨਚਹੀ॥ ੬॥ ਨਜਮਤੀ
 ਤਬਅਪਨੀਲੀਨੀਸਖੀਬੁਲਾਇ॥ ਬਹੁਸਿਧਜਾ
 ਭਏਕੋਹੋਸਦੇਸੋਜਾਇ॥ ੭॥ ਬਚਨਸੁਨਤਤਕੋਸਖੀਤ
 ਹੰਪਹੁੰਚੀਅਇ॥ ਨਜਮਤੀਜੈਸੇਕਹਿਯੋਤਿਯੋਤਿਨ
 ਕਹਿਯੋਸੁਨਾਇ॥ ੮॥ ਅਤਿਹੀ॥ ਮੈਛਕਿਤੁਮਹੀਨਿਗਖਿ
 ਨਾਥਅਟਕਤਭਈ॥ ਬਿਰਹਸਮੁੰਦਕੇਬੀਚਬੁਝਿਸਿ
 ਹੋਲੀਗਈ॥ ਏਕਬਾਰਕਹਿਕ੍ਰਿਪਾਹਮੋਅਇਯੈ॥ ਹੋਮਨ
 ਭਾਵਤਕੋਹਮੈਭੋਗਕਮਾਇਯੈ॥ ੯॥ ਚੋਪਈ॥ ਜਬਚੇ
 ਹੀਅਸਜਾਇਉਚਗੀ॥ ਤਬਰਾਜੈਯੋਹਿਏਬਚਗੀ॥ ਸੋਉ
 ਬਾਤਇਹੰਤਿਯਹਿਕਹਿਜੈ॥ ਜਤੋਅਜੁਪਰਮਜੁਤਰ

੧੮ ਜੁੱਪਜਥੈਗੇੜਪਧਿਯਤਬਲਤਿਨੁਪਾਇ॥ਉ
 ਹਿਰਜਕਬਨਲੈਇਹੰਨਿਪਤਿਯੋਰਿਸਾਇ॥੧੯॥ਚੰ॥
 ੨੦॥ਲਗਤਬਨਰਵਹਿਸਿਭਯੋ॥ਸਰਪਰਨਮਲਿਯੋ
 ਲਖਿਲਯੋ॥ਮੁਹਿਇਹੰਨਿਯੋਨਿਪਤਿਸੋਭੁਮਾਰੋਯੋ॥
 ਬਹੁਹਿਅਪੁੰਸੁਰਗਸਿਧਰਿਯੋ॥੨੧॥ਚੰ॥ਨਜਮ
 ਤੀਇਹੰਚਰਿਤਸੋਦੁੰਨਿਪਨਕੋਘਾਇ॥ਬਹੁਗੈਬ
 ਗੈਰਵਸੀਅਨਿਰਈਸੁਖਪਾਇ॥੨੨॥ਚੰ॥ਨਿਪਮੈ
 ਤੁਮੇਕਜਸਵੇਗਾਰੈਨੋਸੁਤਤਿਹਰੇਮੇਗਾ॥ਅਥਮੈ
 ਕੋਤੁਮਧੰਮਬੁਲਾਵੈ॥ਕਮਭੋਗਹਮਸੁਥਕਮਵੈ
 ॥੨੩॥ਚੰ॥ਤਬਰਜੈਤਕੋਤੁਰੁਤਲੀਨੋਸਰਨਬ
 ਲਾਇ॥ਕਮਭੋਗਤਸੀਕਿਯੋਹਿਰੈਰਖਉਪਜਾਇ॥
 ੨੪॥ਏਕਨਿਪਤਿਨਿਜੁਕੰਨਿਯੋਤਤੋਦੁਤਿਯਹਨਾਇ॥
 ਗਤਿਮਨੀਇਹੰਨਿਪਭਏਨੋਜਮਤੀਸੁਖਪਾਇ॥੨੫॥ਚੰ॥
 ਪਯੋ॥ਨਜਮਤੀਨਿਪਲੈਘਰਾਖੀ॥ਤਿਯਕੀਨੀਗਵ
 ਸਸਿਕਰਿਸਾਖੀ॥ਰਕਹਤੀਗਨੀਕਰਿਭਰਿਯੋ॥ਤਿਯਾਚ
 ਰਿਤਨਜਤਬਿਚਰਿਯੋ॥੨੬॥੧॥ਏਤੋਸੀਚਮੁਪ
 ਖਿਅਨੋਤਿਯਾਚਰੇਤੋਮਤ੍ਰਾਧਸੁਚਰੇਏਕਸੋਥਾਵ
 ਨੋਚਰਿਤਸਮਪੁਤਮਸਤਮਤਮਸ ॥੧੭੨॥੩੦੪॥
 ॥ਅਮਕਾਜੋ॥ ਚੰ॥ਸਿਆਲਕਟਕੇਦੋਸਮੈਰ
 ਰਪਕਲਾਇਕਥੰਮ॥ਤੁਰਨਰੋਤਕੋਰੈਅਧਿਕਸ
 ਤਵਤਕੰਮ॥੧॥ਬਨੀਗਇਤਹੰਤੋਏਕਸਹੋਕੁਪਤ

॥ ਸੁਗਤਿ ਕੇ ਬਿਖੈ ਬਿਪਨੈ ਕਿਯੋ ਸੁਪੁਤ ॥੨॥ ਰਗਪਕਲਾ
 ਇਕ ਸੁਤ ਕੀ ਦੁਹਿਤ ਹੋ ਅਪਗਾ ॥ ਰਿਏ ਬਿਚਰਿਯੋ ਸੁਹ
 ਕੇ ਸੁਤ ਸੰਗੇ ਸੁਪਾਗਿ ॥੩॥ ਚੰਪਈ ॥ ਬੋਲਿ ਸੁਤ ਕੇ ਪੁਤ
 ਮੰਗਯੋ ॥ ਕਾਮ ਕੇ ਲਾਤਿ ਹੰਸੰਗ ਕਾਮਯੋ ॥ ਰਿਵਸਭ ਏਯੋ
 ਜੇਤ ਪਠਈ ॥ ਗੈਨਿ ਭਏ ਪੁਨਿ ਲੇਤੁ ਬੁਲਾਈ ॥੪॥ ਐਸੀ
 ਪ੍ਰੀਤਿ ਦੁਹੰਤ ਮੈ ਭਈ ॥ ਲੋਕ ਲਾਜ ਸਭ ਹੀਤ ਜਿ ਰਈ ॥
 ਜਾਨੁ ਕਕੁੰਦਿ ॥ ਯਕਰਿ ਅਨੀ ॥ ਤਿਨ ਪਰਨਾਹਿ ਐਸ ਪ
 ਰਿਚਨੀ ॥੫॥ ਅਕਿਲਾ ॥ ਇਸ ਕਮੁ ਸਕਖਾਂ ਸੀ ਅਰੁ ਖੁਰੁ
 ਕ ਬਖਾਨਿਯੋ ॥ ਖੁਨ ਖੈਰ ਮਰ ਪਨੁ ਸੁਬਹੁ ਰਿਪੁ ਮਾਨਿਯੋ ॥
 ਕਸੇ ਕਉ ਕਹਈ ਸਤ ਕਪਏਂ ਕਪਤਨੰਗਿ ਹੋਵਤ ਪ੍ਰ
 ਗਟਿ ਰਨ ਸੁਸਾਗੀ ਸੁਸਟਿ ਮੰਗਿ ॥੬॥ ਰੋਗਾ ॥ ਰਗਪਕ
 ਲਾ ਸੁਤ ਸੁਤ ਕਉ ਪਰਹੀ ਬਿਕਾਇ ॥ ਗੈਨਿ ਰਿਵਸਤ ਸੰ
 ਗੈ ਸਭ ਹਿਨ ਸੁਨੀ ਬਨਾਇ ॥੭॥ ਰਗਪਕਲਾ ਜਬ ਸੁਹ
 ਕੇ ਲੀਨ ਪੁਤ ਬੁਲਾਇ ॥ ਅਨਿਪਿਯਾਰ ਨਗਾਹਿ ਲਿਯੋ
 ਹਿਯੋ ਨਕ ਛੁਓ ਪਾਇ ॥੮॥ ਚੰਪਈ ॥ ਰਗਪਕਲਾ ਇਹੰ ਭੈ
 ਤਿਉ ਚਗੀ ॥ ਸੁਨੈ ਮੀਤਤੁ ਮਬਤ ਹਮਗੀ ॥ ਸੇਨੈ ਬੇਵਤ
 ਮੁਹਿਤੁ ਮੁਕਹਿ ਯਹਾ ਯਕਹਿ ਨੈਨ ਨੀਚ ਕਰਿ ਗਹਿ ਯਹੁ
 ॥੯॥ ਨਿਪ੍ਰਿਥੰ ਪਤਹਿ ਲੈ ਗਏ ॥ ਤਹੰ ਵੈ ਬੈਨ ਬਖਨਤ
 ਭਏ ॥ ਏਕ ਬਤ ਮੈ ਤੁ ਮੈ ਰਿਖਾਉ ॥ ਤੁ ਮਤੇ ਕਹੋ ਕਹਤ ਬ
 ਪਉ ॥੧੦॥ ਜਾਪੈ ਬੈਰੁ ਮੁਹਿ ਗਹਿ ਅਨੀ ॥ ਉਨ ਮੈ ਸੋਇ ਭੈ
 ਤਿ ਬਖਨੈ ॥ ਜੇ ਮੈ ਕਰਨ ਬੀਜਿ ਰਿਖਾਉ ॥ ਤਬ ਮੈ ਕਹੋ ਕ

੧੧੧
 ਤਕੇ ਵਰਧਾਮੇ ਰਾਖਿਯਾ
 ਕੀਤਾ ਕੇਵੀ ਜਨ ਕਾਭਾ ਕੀਤਾ

ਤਬ ਹਧਉ ॥੧੨॥ ਮੁਹਿ ਇਹੋ ਏਕ ਸਰਨ ਮੈ ਰਖੈ ॥ ਭਲੀ
 ਬੁਧੀ ਕਛੁ ਬਤਨ ਭਾਖੈ ॥ ਜਬ ਮੈ ਮਾਸ ਇਕਾਰ ਸੁਲ
 ਹਿੰਗ ॥ ਤੁਮ ਸੋ ਆਇ ਅਪਹੀ ਕਹਿੰਗੇ ॥੧੩॥ ਜਬ ਵੈਰ
 ਉਏ ਕਹਿੰਗੇ ॥ ਤਬ ਤਿਯੋ ਭੈ ਤੋ ਸੋ ਬਚਭਾਖੈ ॥ ਮੈ
 ਸੋ ਰਿਗਾ ਮੀਤ ਅਬ ਕਹਿਯੋ ॥ ਯਾ ਚਿਤ ਤੋ ਨੈਕ ਨ ਰਹਿਯੋ
 ॥੧੪॥ ਪਕਰਿ ਮੀਤ ਕੋ ਆਪਨੇ ਉਪਰ ਲਯੋ ਚਰਾਇ
 ॥ ਤਸੋ ਗਤਿ ਮਨ ਤਰਈ ਲਪਟਿ ਲਪਟਿ ਸੁਖੁ ਪਾਇ ॥
 ੧੫॥ ਕਲਿ ਕਿਨੀ ਜਾਨਿਯੋ ਨਹੀ ਅਜੁਗੇ ਮੰਤਵ ਸੰਗਾ ॥
 ਲਾਜ ਨ ਕਹੁ ਕੀ ਕਹੈ ਮੰਤਵ ਬਢਿਯੋ ਅਨੰਗਾ ॥੧੬॥
 ੧੭॥ ਵਸ ਮਾਸ ਨ ਗਤਿ ਕਹਿੰਗੇ ਖਉ ਪਜਾਇ ਕੈ ॥ ਆ
 ਸਨ ਚੰਬਨ ਅਨਿਕ ਕਏ ਲਪਟਾਇ ਕੈ ॥ ਜਬ ਗਿਯਾ
 ਹੋਵੈ ਮਾਸ ਪਉ ਚਿਯੋ ਆਇ ਕਹਿ ॥ ਹੋਰ ਪਕਲਤ
 ਬਕਹਿਯੋ ਨਿਪਤਿ ਸੋ ਜਾਇ ਕਹਿ ॥੧੮॥ ਕੰਚਨ ਬੇਦਨ
 ਸਮੈ ਪਉ ਚਿਯੋ ਆਇ ਕੈ ॥ ਸਭ ਰਾਨੀ ਜੁ ਤਨਿ ਪਕਲਿ
 ਯੋ ਬੁਲਾਇ ਕੈ ॥ ਪੁਰਬਾ ਸੀ ਜਨ ਸਭੈ ਤਮ ਸੋ ਕਹੈ ॥
 ਹੋ ਜਹ ਅਸਥਿਤ ਵਹਤਿ ਖਤ ਹੀ ਜਤ ਭੋ ॥੧੯॥ ਜੋ
 ਤਿਯ ਪੁਰਖ ਨ ਬਿਨਸਿਯੋ ਤਹਿ ਬੁਲਾਇਯੋ ॥ ਵੇਕੇ ਕ
 ਮੈ ਹਿਯਾਂ ਕਲਪੈ ਤਬਿ ਜਾਇਯੋ ॥ ਜੋ ਬਿਨਸਿਯੋ ਨਰ
 ਤਿਯ ਇਹੋ ਬਛੁਵਾਇਯੋ ॥ ਹਉ ਗੈ ਨ ਕੰਚਨ ਨੈਕ ਦੁਸ
 ਮੁਹਿ ਆਇ ਹੈ ॥੨੦॥ ਤਬ ਰਜੈ ਸਭ ਹਿਨ ਯੋ ਕਹਿਯੋ ਸੁ
 ਨਾਇ ਕੈ ॥ ਜੋ ਬਿਨਸਿਯੋ ਨਹਿ ਹਉ ਸੁਖੀ ਜੁ ਜਾਇ ਕੈ ॥

ਸੁਨਤ ਬਚਨ ਤਿਖਨ ਸਭ ਹੀ ਚੋੜਿ ਤਭ ਏਹੋ ਸੋਨੇ
 ਬੀਜਨ ਕਾ ਜਨ ਤਿਤੋ ਕੋ ਜਾਤ ਭੋ॥ ੨੦॥ ਚੌਪਈ॥ ਰਗ ਪਕ
 ਲਾਇ ਭੀ ਤਿਉ ਚਗੀ ਜੋਗ ਜਾ ਸਭ ਤਿਖਾ ਤੁਹ ਗੀ॥ ਤਿ
 ਨ ਸਭ ਹਿਨ ਇਹੋ ਠੰਡ ਬੁਲਾਵਹੁ॥ ਕੰਚਨ ਦੇ ਕਰ ਹਥ ਬਿ
 ਜਾਵਹੁ॥ ੨੧॥ ਚੌਪਈ॥ ਸਭ ਰਾਨੀ ਜਿਤ ਹੁੰਦੀ ਠਟ ਕਿਹੜੀ
 ਮਨ ਮੰਗਿ॥ ਕਛੁ ਚਰਿਤ ਇਹੋ ਠੰਡ ਨਿਗਖ ਕੰਚਨ ਬੈਯੋਨ
 ਹੀ॥ ੨੨॥ ਚੌਪਈ॥ ਰਗ ਪਕ ਲਾਪੁ ਨਿਐ ਸਉ ਚਗੀ ਜਿਤੁ
 ਮਰ ਵੇਹੋ ਨ ਬਿਭਿਚ ਗੀ॥ ਤੰਤੁ ਮਾਇ ਕੰਚਨ ਹਿ ਬੇਦ
 ਹੁ॥ ਹਮੇ ਸਕਲ ਅਸੁਖ ਕਹੋ ਬੇਦੁ॥ ੨੩॥ ਅਵਲੀ
 ਤਿਖਾ ਪੁਰਖ ਸੁਨਿ ਬੈਨੁ ਮੁੰਦੁ ਮੁਖ ਹਤ ਭੋ॥ ਕੰਚਨ ਬੇਦ
 ਨ ਕਾ ਜਨ ਦਰਿ ਤਿਤੋ ਕੋ ਗਈ॥ ਰਗ ਪਕ ਲਾਤ ਬਚਨ
 ਕਹੇ ਮੁਸਕਾਇ ਕੋ ਹੋ ਸੁਨੇ ਗਵਜੁ ਬਚਨ ਹਮੇ ਆਇ ਕੋ
 ॥ ੨੪॥ ਪੁਰਖ ਇਸ ਤਿਨ ਕੋ ਜੋ ਨਿਪਿ ਪ੍ਰਥਮ ਸੰਪਾਦਿਐ॥ ਤੋ
 ਕਰ ਲੈ ਖੜਗ ਦੁਹੰਨ ਹਮ ਮਰਿਐ॥ ਬਿਨ ਸੇ ਬਿਨ ਨਹਿ
 ਯੋ ਕੋ ਉਜਗਤ ਮੈ॥ ਹੋ ਛਮ ਕੋਰੇ ਅਪਰਾਧ ਜੁ ਕੀਨੈ ਅੰਜੁ
 ਮੈ॥ ੨੫॥ ਚੌਪਈ॥ ਜਬ ਰਿਤੁ ਰਾਜ ਸਮੈ ਬਿਖੈ ਬੋਗ ਪਵਨ
 ਕੋ ਹੋਇ॥ ਉਚਨੀ ਚਕਾ ਪੋ ਬਿਨ ਕਹਿਐ ਬਿਰਛ ਨੋ ਕੋਇ॥
 ੨੬॥ ਸੁਨਿ ਰਾਜ ਐਸੇ ਬਚਨ ਕੀਨੈ ਤਿਨੈ ਨਿਹਲਾ ਸਹੁ
 ਸੁਤਾ ਸੁਤਾ ਸੁਹੇ ਦੇਤ ਭੋਯ ਤਤ ਕਲਾ॥ ੨੭॥ ਆਖਣਾ॥
 ਇਹੋ ਛਲਾ ਸੀ ਤਿਖਾ ਛੈਲਾ ਸਭ ਨੋ ਕਲਿ ਗਈ॥ ਕੇਲ ਨਿ
 ਪਤਿ ਕੇ ਪੰਮ ਮਾਸ ਰਾਸ ਕਰਤ ਭੀ॥ ਬਹੁ ਹਿਸਤ ਨੋ ਕੋ ਐਸੇ

ਚਰਿਤ ਵਿਖਾਇ ਕੀਯੋ ਤੇ ਮਨ ਭਵਤ ਕੀ ਤ ਬੰਧਿਯੋ
ਸੁਖ ਪਾਇ ਕਰਿ ॥ ਇਤੋ ਸ੍ਰੋਤ ਸੇ ਤ ਪਾਖਿਯਾਨਾ ਤੇ ਯਾ
ਚਰਿਤ ਸ੍ਰੋਤ ਪਸੰਬਾਇ ਕੇ ਸ੍ਰੋਤ ਪੋਨ ਚਰਿਤ ਸਮ
ਪਤਮਾ ਲੁਸੁਤਮ ਸ-੧੧੫੩ ॥ ੩੦੭੭ ॥ ਅਠ ਜੀ।

ਤੰ ਪਈ ਸਾਜਾ ਹੰਕੀ ਇਕ ਬਰਨਗੀ ਪੂਨ
ਮਤੀ ਤਿਹੰ ਨਾਮ ਉਚਗੀ ॥ ਤਿਨਿਕ ਸਹੁਕੇ ਪੁਤ ਬਿਲੇਕਿ
ਯੋ ॥ ਤਬ ਹੀ ਅਨਿਕਾ ਮਤਿ ਹੰਕੀ ਯੋ ॥ ੧ ॥ ਅਠੇ ਯਾ ਪ
ਠੈ ਸੁਤ ਚਗੀ ਤ ਕੋਲਿਯੋ ਬੁਲਾਇ ਕੈ ॥ ਲਪਟਿ ਲਪਟਿ
ਤਿਹੁ ਖਉ ਪਜਾਇ ਕੈ ॥ ਕੇਲ ਕਰਤ ਦੁਬ ਚਨ ਕਹੇ ਮੁ
ਸਕਾਇ ਕੈ ॥ ਤੇ ਚੰਗੀ ਅਸਨ ਲੀਨੇ ਸੁਖ ਪਾਇ ਕੈ ॥ ੨ ॥
੭ ॥ ਬਹੁਤ ਵਿਵਸਤ ਸੰਗ ਮੀ ਪੁਨਿ ਯੋ ਕਹਿਯੋ ਬਨਇ
॥ ਯਾਹਿ ਮਹਿਕਰਿਯੋ ਜਿਨਿਕ ਉਲਖਿਯਾਇ ॥ ੩ ॥
ਪਈ ॥ ਪੂਨ ਮਤੀ ਅਗਿਯਾ ਤਿਹੰ ਰਈ ॥ ਮਗਨ ਸਖੀ ਤਹਿ
ਯੋਗਈ ॥ ਅਪੁਭਗ ਤਿਹੰ ਸਥਕ ਮੋਯੋ ॥ ਪੁਨਿ ਤ ਸੰਇਹੰ
ਭਾਤਿ ਸੁਨਾਯੋ ॥ ਮੇਸੋ ਭੋਗ ਭਲੇ ਤੇ ਦਿਯੋ ॥ ਮਹਿ ਚਿਤ ਹਮ
ਰੋਕੇ ਲੰਯੋ ॥ ਤ ਪਰੋਚੇ ਮੈਨ ਹੀ ਭੋਗ ॥ ਏਕ ਚਰਿਤ ਤਨੁ
ਮੈਨਿਕੋਗੇ ॥ ੪ ॥ ਅਠੇ ਯਾ ਅਰਧ ਸੁਗਤ ਬਚਕਿਯੋ ਸੁ
ਵਿਨੁ ਨਿਹਿਤੀ ॥ ਤਬ ਤੋਗ ਹਿਥ ਨਦੀ ਮੈਂਗਰਿਯੋ ॥ ਤ
ਬੈਠ ਬਾਹੁ ਪਵ ਅਧਿਕਤੁ ਮਮਿਯੋ ॥ ਤੇਰੁ ਬਤ ਰੁਬ
ਤਕਿ ਕੋਉ ਚਪੁਕਾਇਯੋ ॥ ੫ ॥ ਤਬ ਸਹਿਤ ਕੋ ਬਿਖੋਤ
ਹਿਗ ਹਿਭਾਇਯੋ ॥ ਤਬ ਪਵ ਬਹੁ ਮਹਿ ਸੁਜ ਰੁਪੁਕਾਇਯੋ ॥

ਇਕੈ॥੬॥ਚੋਪਈ॥ਤਬਮੁਖਐਸੀਚਿਪਿਭਾਖਿਯੋ॥
 ਮੈਤੁਮਤੋਕਛੁਰਗਭੁਨਗਯੋ॥ਜਕੁਰਚੈਤਿਸੀਕਿਰੀ
 ਜੈ॥ਮੇਰੀਕਛੁਕਾਨਿਨਹਿਕਜੈ॥੭॥ਅਤਿਲਾਤਬ੍ਰ
 ਨਤੋਦਗਨਰੁਕਮਕੋਜਾਨਿਯੋ॥ਰੁਕਮਦਨਤੋਦੋਗਨਸੁ
 ਰਨਹਿਮਾਨਿਯੋ॥ਬਡੇਪਨਕੋਪਨਤੋਦਾਨਪ੍ਰਮਾਨਯੋ॥ਚੋ
 ਚਰਿਸੁਖਦਰਸਅਠਪੁਰਾਨਬਖਾਨਹੀ॥੮॥ਦੋਹਰਾ॥
 ਇਯੋਜੋਕੋਰੀਅੰਨਜੁਤਰੀਜੈਰਿਜਨਬੁਲਾਇ॥ਇਹੋ
 ਕਹਿਯੋਮੁਗਮਾਨਿਯੋਸੁਨੁਚੋਪਿਨੁਕੋਗਇ॥੯॥ਵੈਰੋਰਿ
 ਟੇਅਨਬੰਮਨੀਲੀਨੀਨਿਕਟਬੁਲਾਇ॥ਜਗਸਹਿ
 ਤਤਿਹੰਨਜਕੀਕੁਠਿਯਾਦਈਉਗਇ॥੧੦॥ਚੋਪਈ॥
 ਮੁਖਬਤਨਕਛੁਲਾਖਿਲਈ॥ਕਿਹੋਚਿਪਿਨਹਿਤ
 ਹਿਛਲਿਗਈ॥ਜਾਨਿਯੋਦਾਨਅਜੁਤਿਯਕੀਨੀ॥ਤ
 ਕੋਕਛੁਚਰਿਤਨਚੀਫੋ॥੧੧॥ਦਾਨਭਿਟੋਅਨਕੋਜਬਦਿ
 ਯੋ॥ਕਛੁਜਕੁਠੇਦਸਮੁਣਿਨਹਿਯੋ॥ਤਹੰਤੋਕਛਿ
 ਅੰਨਤਿਨਖਯੋ॥ਤਵਨਜਰੋਕੋਪਰਪਹੁੰਚਯੋ॥੧੨॥
 ॥੧॥ਏਤਿਸ੍ਰੋਚਰਿਤਪਾਖਿਆਨੋ॥ਤਯਾਦਹਿਤੋਮੰਤ੍ਰਕਪ
 ਸੰਬਾਰੋਏਕੋਜੋਪਚਾਵੇਨੋਚਰਿਤਸਮਾਪਤਮਾਸਤਮੁ
 ਕਮਸਤ॥੧੫੫॥੩੦੬੬॥ਅਠਕੀ॥
 ॥੧॥ਬਿਰੁਭਰੇਸਥੀਤਗਹੈਰੀਮਸੈਨਨਿਪਏਕਾਹੈਰੀ
 ਰਖਹੀਗਨਜਗੇਛੁਲਹਿਦ੍ਰੁਮਅਨੇਕ॥੧॥ਰਮਵੰਤੀ
 ਤਕੀਸੁਤਾਜਕੋਰੁਪਅਪਗਾਰੇਵਅਦੇਵਗਿਰੈਪਗਨਿ

ਤਿਸਕੀਪ੍ਰਭਾਨਿਹਰਿ ਕਾਮਰੇਵਤਿ
 ਹੰਚੈਸੁਕਿਯੋਤੁਪਇਯੋਇਤ੍ਰਚ੍ਰਕਰੈਤਤਿਥਿ
 ਹਿਲੈਅਇਯੋਕਾਤਕੇਅਤਿਹੰਚਿਅੰਨਕਿਯੋ
 ਨਿਹਰਿਕਗੋਰਿਮਹੁੰਤ੍ਰਬਨਬਸੈਨਅਏਪਲਾਟਿ
 ਘਰ : ਨੈਨਹਰਿਨਕੇਹੋਬੈਨਪਿਕਕੇਹਰਿਲੀਨੇ
 ਹਰਿਦਮਿਨਿਕੀਦਿਪਤਿਰਸਨਦਮਿਬਸਿਕੀ
 ਨਿਕੀਰਨਸਕਾਹਰਿਕੇਲਿਜੰਘਨਤੋਹੋਗੋਤਛਪੇ
 ਜਲਜਲਮਾਂਹਿਅੰਖਿਲੁਜਤਤਿਹੋ
 ਤਕੀਪ੍ਰਭਾਜਹੰਨਮੈਪ੍ਰਚੁਰਭਈਚੁੰਦੇਸਾਸਭ
 ਚਿਅਹੰਨਤਕੈਚੈਸੇਸੁਸੁਰੇਸਲੁਕੇਸੁ ਸੁਨਿਪ
 ਚਿਨਕੇਬਕਤਤੋਤਿਅਕੀਸੁਰਚਲਾਮਾਨਸੋ
 ਵਰੋਛੇਰਿਤਿਹੰਅਵਤਭੇਮਾਲ
 ਰਮਵਤੀਤੇਹੰਸਨਿਹੋਗੁਪਮਾਨਚਿਤਮਭੁਥਿ
 ਚੇਗਾਸਖਿਖਨਸਹਿਤਅਪੁਉਠਿਧਾਈਏਕਹੰ
 ਸਤਿਨਤੋਗਹਿਲਿਖਾਈ॥ ਸੁਨੁਗਨੀ
 ਏਕਕਥਪ੍ਰਕਾਸੀਤੁਮੇਗਜਿਯਕੋਭਗਮਥਿਨਸੀ॥
 ਨਲਗਜਾਦਛਿਨਏਕਗਯਈ॥ ਅਤਿਸੁੰਦਰ
 ਕੰਜਗਕਯਈ॥ ਤੇਜਮਾਨਸੁੰਦਰਧਨੀਤ
 ਹਿਉਚਰਤਲੇਗਾਤਕੋਬੋਲਿਥਿਵਹਿਯੈਵਹ
 ਬਰਤੁਮੇਜੋਗ ॥ ਹਮੈਮਾਨਸੋਵਰਥ
 ਸੀ॥ ਹੰਸਜਨਿਦੀਨੀਅਥਿਨਸੀ॥ ਦੇਸਰੇਸਕੇਚ

ਕ

ਸਿਤਾਬਿਚਰੈਗੈਰਵਰੰਕਕੀਪ੍ਰਭਾਨਿਹੈ ॥੧॥
ਪਨਰਪਨੀਹਮਲਾਹਿਯੋਤਪੀਇਹੁੰਦੁਨਿਹਰਿ
ਯੋਇੰਦੁਰਜਾਇਕਲਾਹਿਯੋਸੁਗਥਿੰਸੁਹਿਬਿਚਰਿ
ਯੋਲੋਕਚੁੜਰਸਾਬਿਖੇਤੁਹੈਸੁਰਗੀਨਿਹਗੀਰੁ
ਪਮਾਨਨਲਾਜਤਾਹਿਤੁਮਬੰਧਿਖਾਰੀ ॥੧੧॥
ਰਮਵਤੀਏਬਚਨਸੁਨਿਹੰਸਹਿਰਯੋਭੁਡਾਇ।
ਖਿਪਤਿਖੰਕਮੈਰਈਕਹਿਯਹੁਨਲਪ੍ਰਤਿਜਾਇ
ਬੋਲਿਪਿਤਾਕੋਕਲਾਸੁਖੰਬ੍ਰਚਨਾਇੰਗਾਬ
ਡੇਬਡੇਗਜਨੁਕੋਬੋਲਿਪਠਾਇੰਗਾਪਤਿਖੰਕੇਬਚ
ਤਤੁਮਹਿਖੰਭੁਠਿਅਏਯੋਹਿਨਿਜੁਨਗੀਕਰਿਮੈ
ਹਿਸੰਗਲੈਜਾਇਯੋ ॥੩॥ ਹੰਸਉਹੰਤੋਭੁਡੇਯੋਤਹੰ
ਅਵਤਭੋਯੋਰਮਵਤੀਕੋਸੰਦੇਸੁਨਿਪਤਿਨਲ
ਕੋਚਯੋਨਲਪਤਿਖੰਕੋਗਹਿਯੋਹਿਰੈਸੋਲਾਇਕੋ।
ਹੰਜੋਰਿਸੈਨਤਿਤਚਯੋਮਿਦੰਗਾਬਜਾਇਕੋ
॥੪॥ ॥੫॥ ਤੁਤਪੁੰਚਿਯੋਮੀਤਕੋਪਤਿਯਾਣੀ
ਨੇਸੰਗਾਅਖੰਅਤਿਨਿਗਮਲਭਈਨਿਗਖਤਵ
ਕੋਅੰਗਾ ॥੬॥ ਸੁਨਿਗਜਾਬਚਹੰਸਕੋਮਨਮੈਰ
ਬਛਾਇ। ਬਿਰਤਰੈਸੋਕਉਠਿਚਯੋਢੋਲੀਮ
ਦੰਗਾਬਜਾਇ ॥੭॥ ॥੮॥ ਨੇਵਉਪੁੰਚੇਅ
ਇਰੈਤਅਵਤਭੋਯੋਗੀਪ੍ਰਬਾਧੰਭੁਜੰਗਸਭੈਚ
ਲਿਤਹੰਗਾਇ। ਇੰਦੁਰੰਦੁਅਰੁਸੁਗਜਪੁੰਚੇਅਇ

ਕਗਿਹੋਧਨਪਿਈਸੁਰਬਲਿਗਵਬਦਿਤਬਜਾਇ
 ਕਗਿ॥੧੭॥ਨਲਹੀਕੋਧਹਿਪਸਕਲਚਲਿਭਹੰਗਏ॥ਨ
 ਲਕੋਕਗਿਹਿਤੁਤਪਠਾਵਤਤਹੰਭਏ॥ਸੁਨਿਨਿਪਬਰ
 ਏਬਚਨਚਲਿਯੋਤਹੰਧਾਇਕਗਿਹੋਕਿਨੀਨਹਟਕਿਯੋ
 ਤਹਿਪੁੰਚਿਯੋਜਾਇਕਗਿ॥੧੮॥ਰਮਵੰਤੀਛਬਿਨਿਗਖਿ
 ਅਪਿਕਗੀਫਤਭਈ॥ਜੁਕਛਹੰਸਮੁਹਿਕਹਿਯੋਸੁਸਭਸਾ
 ਚੀਭਈ॥ਜਾਨਿਨਮੈਖਕੋਪਤਿਕਗਿਕਗਿਪਾਇਯੋ॥ਹੋਤ
 ਦਿਨਘਗੇਕੇਸਖੀਸਹਿਤਬਲਿਜਾਇਯੋ॥੧੯॥ਮਨਮੈ
 ਏਰਮਵੰਤੀਮੰਤ੍ਰਬਿਚਗਿਯੋ॥ਸਭਹਿਨਕੇਬੈਠੇਇਹੰ
 ਭਾਤਿਉਚਗਿਯੋ॥ਸੁਨੰਸਕਲਾਇਯੋਭੀਮਜਾਪੂਨਕਗਿਯੋ
 ਹੋਜੋਤੁਮਮੈਨਲਾਵਵੈਕਗਿਪਤਿਬਗਿਯੋ॥੨੦॥ਫੁ
 ਕਬਰਨੁਪੈਨਿਪਤਿਸਕਲਘਰੋਕੋਗਏ॥ਕਲਿਜੁਗਾ
 ਦਿਜੋਹੁਤੇਦੁਖਿਤਚਿਤਮੈਭਏ॥ਨਲਹਿਭੀਮਜਾਬ
 ਗੀਅਪਿਕਸੁਖਪਾਇਕੋਹੋਭਾਤਿਭਾਤਿਬਦਿਤਅਨੇ
 ਕਬਜਾਇਕੋ॥੨੧॥ਧਰਿਪੁਹਕੋਕੋਗਪਤਹੰਕਲਿਜੁਗ
 ਗਯੋ॥ਜਬਤਕੋਨਲਾਬਿਖਾਹਿਸਰਨਲਿਖਾਵਤਭ
 ਯੋਖੇਲਿਜੁਪਬਹੁਭਾਤਿਨਤਹਿਹਗਏਯੋਹੋਰਜਪਾ
 ਰਨਲਬਨਕੋਜੀਤਪਠਾਇਯੋ॥੨੨॥ਰਾਜਪਾਟਨਲਜ
 ਬਇਹੰਭਾਤਿਹਗਏਯੋ॥ਚਨਮੈਅਤਿਤੁਖਪਾਇਅ
 ਜਪਿਖਾਅਏਯੋ॥ਬਿਛੁਗੇਪਤਿਕੋਭੀਮਸੁਤਾਬਿਗਹਿਨਿ
 ਭਈਹੋਜਿਹੰਮਰਗਗੇਨਬਤਿਸੀਮਰਗਗਈ॥੨੩॥ਭੀਮ

ਜਨ

ਸੁਤਾ ਬਿਨੁ ਨ ਥਾਪਿ ਕਰੁ ਖਪਾਇਯੋ॥ ਕਹੰ ਲਗ ਕੇਰ
 ਬਖਿਅ ਨ ਨ ਜਾਤ ਬਤਾਇਯੋ॥ ਨ ਲਗ ਜਾ ਕੇ ਬਿਰਹ ਬ
 ਲਾ ਬਿਰਹਿ ਨ ਭਈ॥ ਹਿ ਸਹਰ ਚੰਦੇਰੀ ਮਾਝ ਵੇਰ ਅਵਤ
 ਭਈ॥ ੨੪॥ ਭੀਮ ਸੈਨ ਤਿਨ ਹਿਤ ਜਨ ਬਹੁ ਪਠਵਤ ਭ
 ਏ॥ ਰਮਵੰਤੀ ਕਹੰ ਬੋ ਜਿ ਬਹੁ ਗਿਗਿਹ ਲੈ ਗਏ॥ ਵੈਰੈ ਜੁ
 ਇਹ ਲੈ ਗਏ ਰਿਜ ਬਹੁ ਪਠਾਇਯੋ॥ ਹੋ ਬੋ ਜਤ ਬੋ ਜਤ
 ਦੇ ਸਾ ਅਜੁ ਯਿਅ ਅਇਯੋ॥ ੨੫॥ ਹੇ ਗਿਹੇ ਰਿਬਹੁ ਲੈ ਗਸੁ
 ਯਾਹਿ ਨਿਹਿ ਗਏ॥ ਰਮਵੰਤੀ ਕਹੰ ਮੁਖ ਤੇ ਨ ਮਉ ਚਰਿਯੋ॥
 ਕੁਸਲਤ ਹਿ ਇਹੁ ਪੁਛਿਯੋ ਨੈਨ ਨੀਰ ਭਗਿਹਿ ਤ ਬਰਿ
 ਜ ਗਏ ਪਛਾਨਿ ਇਹੋ ਨ ਲਾਨਿ ਪਤਿ ਬਗ॥ ੨੬॥ ਜਾਇ ਤਿ
 ਨੈ ਸੁਪਿ ਰਈ ਨਿਪਤਿ ਨ ਲਾਪਾਇਯੋ॥ ਤ ਬਰਮਵੰਤੀ ਬਹੁ
 ਗਿਸੁ ਖੰਬੁ ਬਨਾਇਯੋ॥ ਸੁਨਿਹ ਜਾਏ ਬੈਨ ਸੁਕਲ ਚਲਿ
 ਤਹੰ ਗਏ॥ ਹੋਰ ਬਪੈ ਚਛਿ ਨ ਲਗ ਜਤਹੰ ਅਵਤ ਭਏ॥ ੨੭॥
 ਨਿਪਨੈ ਕਰ ਬਪੈ ਚਛੇ ਸਭ ਜਨ ਗਏ ਪਛਾਨਾ॥ ਰਮਵੰ
 ਤੀ ਪੁਨਿ ਤਿਹੰ ਬਗਿਯੋ ਇਹੰ ਚਰਿਤ ਕਹੰ ਠਾਨਿ॥ ੨੮॥ ਜੋ
 ਏ॥ ਲੈ ਤੋ ਕੋਰਾ ਜਾਪਾਗਾ ਏ॥ ਬੇਲਿ ਜੁਪ ਪੁਨਿ ਸਤੁ
 ਰਏ॥ ਜੀਤਿਹੰ ਜਾਪੈ ਨ ਪੁਨਿ ਲੀਨੀ॥ ਭੰਤਿ ਭੰਤਿ ਦੁਹੰ
 ਨ ਸੁਖ ਕੀਨੀ॥ ੨੯॥ ਮੈਜੁ ਕਥਾ ਸੰਢੇ ਪਤੇ ਯਾ ਕੀ ਕਹੀ ਬਨ
 ਇ॥ ਯਾ ਤੇ ਕਿਯਾ ਬਿਸੰਬਾਨ ਹਿ ਮਤਿ ਪੁਸਤ ਕਥਾ ਛਿਜਾ
 ਇ॥ ੩੦॥ ਰਮਵੰਤੀ ਇਹੰ ਚਰਿਤ ਤੇ ਪੁਨਿ ਪਤਿ ਬਗਿਯੋ ਬ
 ਨਾਇ॥ ਸਭ ਤੇ ਜਗਜੁ ਅਬੋਰੇ ਕਉ ਨ ਖੇਲੁ ਹੁਮਾਇ॥ ੩੧॥

ਲ

॥१॥ एतन्मूर्तिं चैव श्रद्धया नमस्कृत्य चैव
 मन्त्रं चैव श्रद्धया नमस्कृत्य चैव
 मन्त्रं चैव श्रद्धया नमस्कृत्य चैव

ਫੁਭਰਥਸਨਿਯਾਸੀਹੈ॥ ਰੰਗਿਗਿਰਦਤਿਯੈਜਗਕਹੈ॥ ਬਾ
 ਲਕਮਾਏਕਚੈਰਾਗੀ॥ ਤਿਨੇਸਰਹੈਸਪਰਧਲਾਗੀ॥ ੧॥ ਏ
 ਕਰਿਵਸਤਿਨੁਪਗੀਲਾਈ॥ ਕੁਤਕਨਸੇਤੀਮਾਮਚਾ
 ਈ॥ ਕੰਠੀਕੁੰਜਟਨਕੇਜੁਟੇ॥ ਖੰ ਪਰਸੈਖੰਪਰਬਹੁਛੁਟੇ
 ॥ ੨॥ ਗਿਗਿਗਿਰਕੁੰਟੇਪਯੈਪਗੀ॥ ਛੇਰਜਟਨੁਹੈਗਏਉਪ
 ਗੀ॥ ਲਾਤਮੁਸਟਕੇਕਰੈਪੁਰਾ॥ ਜਨੁਕਰਿਚੰਦਪਰੈਪਰਿਖ
 ਗਾ॥ ੩॥ ਰੋਹਾ॥ ਸਭਕਾਪੈਕੁਤਕਾਥੈਪਨੁਹੀਥੈਅਨੇ
 ਕਾਸਭੀਕੇਛੁਟੇਬਰਨਸਾਬਿਤਗਹਿਯੋਨਏਕਾ॥ ੪॥ ਚੰ
 ਪਈ॥ ਕੰਰਨਕੀਕੰਠੀਬਹੁਛੁਟੀ॥ ਮਹੀਜਟਲਾਠਿਯਨ
 ਛੁਟੀ॥ ਕਿਸੀਨਖਨਕੇਘਾਇਬਿਰਾਜੈ॥ ਜਨੁਕਰਿਜੇਜੈ
 ਰੁਮਾਰਜੈ॥ ੫॥ ਕੇਸਅਕੇਸਹੋਤਕਈਭੇਈ॥ ਕਿਤਕਹਨੇ
 ਨਸਿਕਿਨੁਸਰਗਏ॥ ਕਟਿਕਟਿਦੰਤਨੇਕਉਖੰਧੀ॥ ਐਸੇਕ
 ਹੁੰਜੁਪਭਿਯੋਨਹੀ॥ ੬॥ ਐਸੀਮਾਹਿਜੁਤਿਯਨੁਪਗੀ॥ ਜਟ
 ਨਕਿਸਹੁਸੀਸਉਬਗੀ॥ ਕਿਸੁਕੰਠਕੰਠੀਨਹਿਰਾਗੀ॥ ਬਾਲ
 ਕਰਮਪਨ੍ਹੀਤਬਗਾਹੀ॥ ੭॥ ਇਕਸਨਿਯਾਸੀਕੇਸਿਰਝਗੀ॥ ਹੁ
 ਜੇਕੇਮੁਖਉਪਰਮਾਗੀ॥ ਸੇਨਤਬਹਿਯੋਬਰਨਬਹੁਛੁਟਿਯੋ
 ॥ ਸਵਨਜਾਨਪਨਰੇਛੁਟਿਯੋ ॥ ੮॥ ਤਬਸਭੀਸਨਿਯਾ
 ਸੀਧੇਈ॥ ਗਹਿਗਹਿਹਬੁਜੁਤਿਯੈਅਏ॥ ਚੰਫੁਭਰਥਰੰਡੀ

ਗਿਰੇ ਗੇ। ਲੈ ਲੈ ਛੇਵੇਂ ਲਕਾ ਅੰਗੇ॥੧੦॥ ਬਾਲਕਰਾਮੇ
 ਸਿਕੇ ਲਿਖਾ। ਜੁ ਤਿਨ ਸਾਥ ਰਿਵੇ ਨੀਕਿ ਯੋ। ਘੁੰਮਿ ਭੁੰਮਿ ਕੇ
 ਉਪਰ ਚਰਿਯੋ। ਜਨੁ ਕਕਿ ਬੀਜੁ ਮੁਨਰ ਪਰਿਯੋ॥੧੧॥ ੨੦
 ॥ ਸਭ ਮੁੰਡਿ ਯਾ ਕੁਪਿਤ ਭਏ ਭਾ ਜਤ ਭਯੋ ਨ ਏਕਾ ਚਿੰਤ
 ਭ ਰਥ ਗਿਰੀ ਭ ਪੈ ਕੁਤ ਕਹਨੇ ਅਨੇਕ॥੧੨॥ ਸੰਨਿਖਾ ਸੀ
 ਕਪਿਤ ਭਏ ਲਗੇ ਮੁਤ ਹਰੀ ਘਾਇ। ਲਾਤ ਮੁੰਜੁ ਤਿਨੁ ਭ
 ਏ ਮੁੰਡਿ ਯਾ ਗਿਰਾਇ॥੧੩॥ ੨੧ ॥ ਲਾਪਕ ਰਿਮੁਤ ਹਰੀ ਪੁ
 ਨਿਸਕੋ ਪਮੁੰਡਿ ਯਾ ਭਏ। ਫੁਰਾ ਲਾਗੀ ਸਭੈ ਲਏ ਉਂਦਿ
 ਤਭਏ। ਕਟਿ ਕਟਿ ਕੈ ਅੰਗ ਸੰਨਿਖਾ ਸਿਨੁ ਖਵਯੋ। ਰੇਦਸ
 ਨਾਮ ਨਕੇ ਲੈ ਨਾਮ ਗਿਰਾਵਯੋ॥੧੪॥ ਤੰ ਸੰਨਿਖਾ ਸੀ ਘਾਇ ਪ
 ਇਤਿਨ ਕਾਵਯੋ। ਤਿਸਿ ਤੇ ਰਿਕਠ ਨ ਤੇ ਕਾਠਿਨ ਸਠਯੋ। ਐ
 ਚਿ ਐ ਚਿਟਾ ਗਨੁ ਤੇ ਗਹਿ ਗਹਿ ਡਰਯੋ। ਰਦੁ ਰਦੁ ਬਥੈ ਖੋਚਿ
 ਮੁਤ ਹਰੀ ਮਾਯੋ॥੧੫॥ ੨੨ ॥ ਮੁੰਡਿ ਯਾ ਤਾ ਬਕਲਾ ਪੈ
 ਅਏ। ਹਮ ਸਭ ਸੰਨਿਖਾ ਸੀ ਨਦੁ ਖਏ। ਜਬਰਾਨੀ ਐਸੇ
 ਸੁਨਿਲਾਈ। ਵਤ ਤੈਨ ਬੁਲਾਵਤ ਭਈ॥੧੬॥ ਸੰਨਿਖਾ
 ਸੀ ਵਤ ਤੈ ਮਨੈ। ਗਮਾਨੰਦ ਬੈਰਾਗੁ ਮਨੈ। ਤੇਤੁ ਮ
 ਕਹੈ ਵਹੈ ਚਿਤ ਪਰਿਖਾ। ਮੇਰੀ ਕਹੀ ਚਿਤ ਮੈ ਕਰਿਖਾ॥
 ੧੭॥ ਏਕ ਰਿਵਸ ਹਮੇਰੀ ਸੇਵਾ। ਸਿਗਰੀ ਨਿਸਾ ਜਾ
 ਗਤ ਹਿਖਵਹੁ। ਜਿਤੁ ਮਕਹੈ ਲੋਭ ਤੇ ਲਾਗਿਖਾ। ਨਤਰ
 ਬੈਰਾਗਵਨ ਹਿਕਰਿਖਾ॥੧੮॥ ਜੁਦ ਜੁਦ ਘਰੇ ਉਸਵ
 ਏ। ਅਰਧਰਾ ਤਿਭੈ ਨ ਸੁਨਾਏ। ਵਤ ਗਮਾਨੰਦ ਕਹੈ ਸੁਕ

ਗਿਯਾ। ਬਹੁਕੋਪਠਨਿਤੰਹਿਲਗਿਯਾ॥੧੮॥੧੮॥੧੮॥

ਛਲਿਛੈਲੀਇੰਚਿਪਿਗਈਐਸੇਚਰਿਤਸੰਵਗਿ॥ਸਿ

ਮਰਿਗੁਰਨੁਕੇਬਚਨੇਉਬਹੁਨਕੀਨੀਰਗਿ॥੧੯॥੧੯॥੧੯॥

ਜਿਸੀਭੇਤਪਾਖਿਯੋ॥੨੦॥੨੦॥੨੦॥੨੦॥੨੦॥੨੦॥੨੦॥੨੦॥

ਏਕੋਸੀਮਤਾਵਨਚਰੇ॥੨੧॥੨੧॥੨੧॥੨੧॥੨੧॥੨੧॥੨੧॥੨੧॥

੨੧੪੬॥੨੧੪੬॥੨੧੪੬॥੨੧੪੬॥੨੧੪੬॥੨੧੪੬॥੨੧੪੬॥੨੧੪੬॥

ਇਕਹੁਈ॥ਬੀਰਕਲਾਗਨੀਜਗਕਹਈ॥ਤਸੀਨੇਹੰਨਿਪ

ਤਿਕੇਭਗੀਜਾਨਤਭੇਦੇਸਇਸੇਗੇ॥੨੨॥੨੨॥੨੨॥੨੨॥੨੨॥੨੨॥੨੨॥੨੨॥

ਗਨਿਖਨੁਕਬਹੁੰਨਿਪਤਿਬੁਲਾਵਈ॥ਭੁਲਿਨਕਬਹੁੰ

ਤਿਨੇਕੋਸਦਨਸੁਹਵਈ॥ਇਹਚਿਤਚਿਤਮੰਝਚਚਲਾ

ਸਭਧੈਗੋਰਜੰਤਮੰਤਅਰੁਤੰਤਰਵੇਸੋਸਭਕੇਗੇ॥੨੩॥੨੩॥੨੩॥੨੩॥੨੩॥੨੩॥੨੩॥੨੩॥

ਪਈ॥ਜੰਤਮੰਤਸਭਧੀਕਰਿਯੋਗੈਸੇਤੁਪਰੋਤਥਨਹਿਖਿ

ਗੇ॥ਇਕਸਖੀਇੰਭੰਤਿਉਚੇਗੇ॥ਸੁਨੁਗਨੀਤੰਬਚਨਮ

ਗੇ॥੨੪॥੨੪॥੨੪॥੨੪॥੨੪॥੨੪॥੨੪॥੨੪॥੨੪॥੨੪॥੨੪॥੨੪॥੨੪॥੨੪॥੨੪॥੨੪॥

॥ਬੀਰਕਲਾਹਿਨਿਪਮੁਖਨਰਿਖਵੈ॥ਤੁਮੇਧਾਸੈਨਿਰਿ

ਨਅਵੈ॥੨੫॥੨੫॥੨੫॥੨੫॥੨੫॥੨੫॥੨੫॥੨੫॥੨੫॥੨੫॥੨੫॥੨੫॥੨੫॥੨੫॥੨੫॥੨੫॥

ਰਿਗਮੰਹਿਗਈ॥ਪਤਿਤਿਖਕੇਕਾਨਨਮੰਹਿਪਗੀ॥ਮੁਖਤੋਂ

ਕਛੁਨਬਾਤਉਚਗੀ॥੨੬॥੨੬॥੨੬॥੨੬॥੨੬॥੨੬॥੨੬॥੨੬॥੨੬॥੨੬॥੨੬॥੨੬॥੨੬॥੨੬॥੨੬॥੨੬॥

ਹਿਯੋ॥ਸੁਨਿਪਤਿਬਚਨਮੰਨੁਹੈਗਹਿਯੋ॥ਪਤਿਪੁਛਿਯੋ

ਹਿਇੰਕਕੀ॥ਸੁਨਿਤਿਖਬਚਨਮੰਨੁਹੈਗੀ॥੨੭॥੨੭॥੨੭॥੨੭॥੨੭॥੨੭॥੨੭॥੨੭॥੨੭॥੨੭॥੨੭॥੨੭॥੨੭॥੨੭॥੨੭॥੨੭॥

ਜਾਨਿਯੋਤਿਖਬਾਤਦੁਗਈ॥ਤਿਖਜਾਨਿਯੋਕਛੁਨਿਪਤਿ

ਤਸੋਗਤਿਕਰੀ॥ਚਿਮਟਿਚਿਮਟਿਆਸਨਤਨਪਰੀ॥੧੦॥
 ਚਿਮਟਿਚਿਮਟਿਤਸੋਗਤਿਮਨੀ॥ਕਮਤੁਰੂਤ੍ਰਿਖਲ
 ਪਟਨੀ॥ਨਿਪਬਗਛਿਨਕਨੇਛੇਛੇਭਵੈ॥ਗਹਿਗਹਿਤ
 ਹਿਗੇਸੋਲਾਵੈ॥੧੧॥ਰਹਾ॥ਭੰਤਿਭੰਤਿਅਸਨਲਾਏਚ
 ਬਨਕੇਬਨਾਇ॥ਚਿਮਟਿਚਿਮਟਿਭੇਗਤਭੇਯੋਗਨਾ
 ਗਨੀਨਜਾਇ॥੧੨॥ਸਦੈ॥ਖਾਇਬਪੈਜਨਕੀਬਗਿਯੈਨਿ
 ਪਭੰਗਚਬਾਇਅਕੀਮਚੜ੍ਹਈ॥ਪੀਤਸਰਾਬਾਚਿਰਜ
 ਤਸੁੰਦਰਕਾਮਕੀਗੀਤੋਸੋਪ੍ਰੀਤਿਮਚਈ॥ਅਸਨੇਅੰਮ੍ਰਿਤ
 ਲਿਗਨਚੁੰਬਨਭੰਤਿਅਨੇਕਲਿਏਸੁਖਦਈ॥ਯੋਤਿਹੰ
 ਤਹਿਕਚਾਨਸੋਗਿਸੁਭੋਲਗੇਛਕੇਛੇਬਜਾਈ॥੧੩॥ਗਤਿ
 ਮਨੀਤਿਹੰਸੰਗਨਿਪਤਿਹਰਖਾਇਕੈ॥ਕਮਤੁਰੂਤ੍ਰਿਖਤਤ੍ਰਿ
 ਖਲਪਟਾਇਕੈ॥ਭੰਤਿਭੰਤਿਕੇਅਸਨਲਾਏਬਨਾਇ
 ਕੀਹੋਭੇਭੇਤੋਲੀਭਜੀਹਿਏਸੁਖਪਾਇਕਿ॥੧੪॥੧੪
 ਈ॥ਬਿਤਈਗੈਨਿਭੇਗਜਬਭਈ॥ਚੇਗਨਿਪਤਿਬਿਰਕ
 ਣਿਈ॥ਬਿਤਬਲਭਈਬਿਸਰਿਸਭਗੋਯੋ॥ਤਕਓਛ
 ਉਪਨਲਯੋ॥੧੫॥ਕ੍ਰਿਸਨਕਲਾਗਤਿਮਾਨਿਕੈਤਤੰਪੁ
 ਚੀਜਾਇ॥ਰੁਕਮਕਲਾਪੁਛਤਭਈਤਕਹੰਨਿਕਟਥ
 ਲਾਇ॥੧੬॥੧੬॥ਕਮਤੁਰੂਤ੍ਰਿਖਕਾਏਕੇਲੇਤਤੋਅ
 ਤੁਰੂਸਗਈਹੀਉਤਾਇਲਵੇਗੀਇਹਤੋਕਾਏਕੇਕੇ
 ਸੁਖਲੇਲਦਛੁਟਿਯੈਪਾਇਪਰੀਤਵਨੇਯੋਨਤੋ॥ਓਕ
 ਕੀਅਰੁਨਈਕਾਭਈਤੇਗੀਬਭਈਕਰੀਬਭਭੰਤੋ॥

ਕਨਕ ਅਬਰਥਿਯੋ ਅਲੀਪਰਤੀਤਿ ਕੋਲਿ ਯਾਈ
 ਤੋਲੇਤੁ ਉਤੰਤੋ ॥੪॥ **ਦੋ ਪਈ॥** ਸੁਨਿ ਬਚਨੀ ਰੁਪਰੀ
 ਜਾ ਕੇ ਰੁਪ ਅਪਗਾਛ ਲੋਕ ਛਿਤ ਨ ਕਿਛੁ ਲਾਖਿ ਯੋ
 ਮਿਛਾ ਲਿਗੀ ਬਰਨਾਮਿ ॥੧੫॥ **੧** ਏਤੋ ਸੁੰਦਰੀ ਰੁਪਰੀ
 ੧ ਏਤਾ ਚਰਿਤ੍ਰ ਮੰਦੇ ਰੁਪ ਸੰਚਾ ਦੇ ਏਕ ਸਚਿ ਨ ਮਲ
 ਵੇਦ ਰਿਤ੍ਰ ਮਾਪਤ ਮਸਤ ਮਸਤ ॥੧੫੬॥ ੩੧
 ੬੬ ॥ ਅਛਾਜੀ: ॥ ਦੋ ਪਈ ॥ ਨਰਵਰ ਕੋ ਗਜ
 ਬੋਤ ਬੀਰ ਸੈਨ ਤਿਹੰ ਨਾਮਾ ਰਿਸੇ ਸੇ ਕਏ ਸਜਿ ਜੰਗ
 ਪਤ ਅਠਹੂੰ ਜਾਮਾ ॥੧॥ **ਦੋ ਪਈ॥** ਸੁਰਨ ਮਤੀ ਤਕੀ
 ਬਰਨਾਮੀ ॥ ਜਨ ਸਮੁੰਦ੍ਰ ਮਥਿਸ ਬਨਿ ਕਗੀ ਰੁਪ ਪ੍ਰ
 ਭਤ ਕੀ ਅਤਿ ਸੋਹੈ ॥ ਜਾਸ ਮੁਹ ਪਵੰਤੀ ਨਹਿ ਕੋਹੈ ॥੨॥
 ॥ ਸੁਨਿਯੋ ਜੋਤਿ ਨੁਗੁਨ ਲਗਾਯੋ ॥ ਕੁਰੰਛੇ ਤੁਨੁ ਵ
 ਨਨਿ ਪਾਯੋ ॥ ਗਨੀ ਸਕਲ ਸੰਗ ਕਰਿ ਲੀਨੀ ॥ ਬੁ
 ਦਛੰ ਲੇਖਿ ਖੁਲਕੰਦੀ ਨੀ ॥ **੩** ਦੋ ਪਈ ॥ ਸੁਰਨ ਮ
 ਤੀ ਗਰਿਤਿ ਤੁਤੀ ਸੋਊ ਸੰਗ ਕਰਿ ਲੀਨੀ ॥ ਛਿਰਿ ਭੰਡ
 ਗਰਿਜਾ ਨੋਕ ਅਮਿਤ ਰੰਛ ਨਦੀਨ ॥ **੪** ॥ ਨਵ ਕੋਟੀ
 ਮਹਾਵਰ ਕੋ ਸੁਰ ਸੈਨ ਬੇਨ ਬਾਸੇ ਉਤਰ ਅਵਤਰ
 ਯੋਸਤ ਗਨਿਖ ਨ ਲੈਸਾ ਬਾ ॥੫॥ **ਦੋ ਪਈ॥** ਬੀਰ ਕਲਾ
 ਤਕੀ ਬਰਨਾਮੀ ॥ ਦੁਪ ਛਤੀ ਤਰਉ ਜਿਯਾਗੀ ॥ ਰਾ
 ਕੀ ਪ੍ਰਭ ਜਾਤ ਨਹਿ ਕਹੀ ॥ ਸਾਨਹੁ ਛੁਲਿ ਬੰਬੇ ਲੀ
 ਰਹੀ ॥ **੬** ॥ ਰਜਾ ਦੇ ਉਅੰਨੀ ਵਿਤ ਭਯਾ ਅੰਕੁ ਭੁਜਨ

ਦੇਉ ਭੇਟਤ ਭਏ॥ ਗਨਿਯਨੁ ਤੂੰ ਮਿਲਾਵੇ ਭਯੋ॥ ਚਿ
 ਤ ਕੇ ਸੇਕ ਬਿਦ ਕਰਿ ਰੋਯੋ॥ ੭॥ ਅਤਿ ॥ ਨਿਜੁ ਦੇਸ
 ਨ ਕੀ ਕਥਾ ਬਖਾਨਤ ਭਈ॥ ਤੂੰ ਅਪੁ ਮੈ ਕੁਸਲ ਕਥਾ
 ਕੀ ਸੁਧਿ ਲਈ॥ ਗਰਭ ਦੁਹੁ ਨ ਕੇ ਦੁਹੁ ਅਨ ਸੁਨੇ ਹ ਬਨ
 ਇਕੋ ਰਿਤ ਬਗਨਿ ਯਨ ਬਚਓ ਚਰੇ ਕਥੁ ਮੁਸਕਾਇਕੋ
 ੮॥ ਜੇ ਦੁਹੁ ਅਨ ਹਰਿ ਦੈ ਪੁਤ ਪਜਾਇਕੋ॥ ਤਬ ਹਮ
 ਮਿਲਿ ਪੈਰਿ ਯਾ ਬਹੁਰੇ ਅਇਕੋ॥ ਪੁਤ ਏਕ ਕੇ ਸੁਤ ਬਿ
 ਧਤ ਵੇਇ ਜੋ ਰਿਅ ਪਸ ਬੀਚ ਸਗਾਈ ਤਿਨ ਕੀ ਕਰੈ
 ਤਾ॥ ੯॥ ਦੋਹਰਾ॥ ਯੋ ਕਹਿ ਕੈ ਤਿਯ ਗਿਹ ਗਈ ਵੈ ਕਨ ਬੀ
 ਤੇ ਜਾਮਾ॥ ਸੁਤ ਏਕ ਕੇ ਗਿਹ ਭਈ ਪੁਤ ਏਕ ਕੇ ਪੰਮਾ॥ ੧੦॥
 ਦੋਹਰਾ॥ ਸਮ ਸਨਾਮ ਸਿਥੈ ਪਗਿ ਛੇਲਾ ਨਾਮ ਪੁਤ ਉ
 ਚਰਿਯੋ॥ ਪਸਿਨ ਬੀਚ ਭਰਿ ਰੋਉ ਬਿਯੋ॥ ਭੀਤਿ ਭੀਤਿ
 ਸੋਭੈ ਉਮਹੋ॥ ੧੧॥ ਫੁਰਛੇ ਤ੍ਰੈ ਕਨ ਨ ਕਰਿ ਤਹ ਤੇ ਕਿਥੈ
 ਪਯਾਨਾ॥ ਅਪਨੇ ਅਪਨੇ ਦੇਸ ਕੇ ਰਜ ਕਰਤ ਭੇਅਨਿ॥
 ੧੨॥ ਦੋਹਰਾ॥ ਐਸੀ ਭੀਤਿ ਨ ਬਗ ਬਿਤ ਏ॥ ਬਲਕ
 ਰੁਤੇ ਤੁਹ ਨ ਦੇਉ ਭਏ॥ ਜਬ ਅਪਨੇ ਤਿਨ ਰਜ ਸੋਭਿ
 ਯੋ॥ ਪੁਰ ਬਕਰਿਯੋ ਬਿਵਾਹ ਰਿਤ ਰਿਯੋ॥ ੧੩॥ ਲਹਿਕਾ
 ਪਨੇ ਦੁਹਿ ਜਬ ਤਯੋ ਠਹਰੈ ਠਹਰੈ ਰੂਹੈ ਗਯੋ॥ ਬਲਾਈ
 ਕਿਤ ਗੀਰੀ ਅਈ॥ ਅੰਗ ਅੰਗ ਫਿਰੀ ਅਨੰਗ ਦੁਹਈ॥ ੧੪॥
 ਸਭ ਯੋਯੋ ਏਕ ਦਿਨ ਮ੍ਰਿਗ ਮਰਿਕੈ ਛੇਲਾ ਨ ਯੋ ਅਪਨੇ ਮਨ
 ਬੀਚ ਬਿਚਰਿਯੋ॥ ਬੈਸ ਬਿਤੀ ਬਸਿ ਬੰਮਨ ਕੇ ਅਬਿ

ਸਭ

ਤਮ

ਦੋਹਰਾ

ਬੇਕਬਿਬੇਕਕਛੁਨਬਿਚਗਿਯੋ॥ ਬਿਅਹਕਿਯੋਲਰਿ
 ਕਪਨਮੈਹਮਜੇਤਿਯੋਕਬਹੁਨਸੰਭਾਗਿਯੋ॥ ਆਵਤ
 ਭਿਯੋਨਿਜਪਮਨੀਤਿਯੋਮਗਯੋਸੁਸਾਗਿਸਧਗਿਯੋ
 ॥੧੫॥ ਕਬਰਬਾਪਿਅਡੰਬਰਕੈਕਬਿਬੇਲਿਸੁਬੀਰਬਰ
 ਤਬਨਈ॥ ਭੁਖਨਚਹੁਦਿਪੈਸਭਅੰਗਨਅਨੰਦਅ
 ਜੁਹਿਯੋਨਸਮਈ॥ ਰੂਪਅਨੁਪਬਿਰਜਤਸੁੰਦਰਨੈਨਨ
 ਕੀਕਹਿਕੁੰਤਿਨਜਈ॥ ਚਰਕਕੈਕਬਿਬੇਰਿਚਰਚਰੇ
 ਵਅਦੇਵਰੇਉਰਝਈ॥ ੧੬॥ ਚੰਪਈ॥ ਸੁਰਸੈਨਰਜੈ
 ਸੁਨਿਪਯੋ॥ ਬੇਟਬੀਰਸੈਨਕੋਆਯੋ॥ ਲੋਕਅਗਮਨੇ
 ਅਧਿਕਪਠਏ॥ ਅਰਗਸਿੰਘਮੈਤਿਯੋਲਿਖਏ॥ ੧੭॥ ਤਬ
 ਗਨੀਸੀਮਸੁਸੁਨਿਪਯੋ॥ ਛੇਲਾਰੇਸੁਮਰੇਆਯੋ॥ ਫੁਲ
 ਤਅਧਿਕਹਿਦੈਮੈਰਈ॥ ਦੁਰਬਲਹੁਤੀਪਸਟੁੰਗ
 ਈ॥ ੧੮॥ ਭੇਟਤੀਪੁਖਾਖਿਰਵਹਿਰਈ॥ ਚਿਤਮੈਅਤਿਪੁ
 ਫੁਲਿਤੁੰਗਈ॥ ਐਚਿਐਚਿਪਖਗੋਲਗਾਵੈ॥ ਛੈ
 ਲਿਹਿਛੈਲਨੋਛੈਯੋਜਾਵੈ॥ ੧੯॥ ਦੋਹਰਾ॥ ਖਪਤਰਪ
 ਤਗਿਤਿਖਪਮਪ੍ਰੀਤਿਉਪਜਾਇ॥ ਗਹਿਗਹਿਪੈਰਪ੍ਰਜੰ
 ਕਪਗਪਲਪਲਬਲਿਬਲਿਜਾਇ॥ ੨੦॥ ਸਮਸਸੰਗ
 ਨਕੀਸਗਤਿਕਗੈ॥ ਚਿਤਮੈਇਹੈਬਿਚਰਬਿਚਗੈ॥ ਐ
 ਚਿਹਥਤਕੈਨਚਲਾਵੈ॥ ਜਿਨਿਕਹਿਦੁਹਿਖਾਕੀਜਾ
 ਵੈ॥ ੨੧॥ ਦੋਹਰਾ॥ ਤਬਸੀਮਸਾਐਸੇਕਹਿਯੋਸੁਨਿਯੋਛੇਲ
 ਨੁਮੀਤਾਗਤਿਕੀਸਮੇਸਕਹੁੰਕੈਦਿਨੀਚੀਤ॥ ੨੨॥

ਚੰਪਈ

ਲਾਨਰਵਰਕੋਟਕੋਬਸਿਯੋਨੇਨਕੇਗੰਦਾਤਤੋਂਸਭਤਿ
 ਯਪਿਯਨਕੋਟੋਲਾਉਚੇਰਨੰਦ॥੨੩॥ਨਿਡੋਹਇਤੁਮ
 ਮੁਹਿਤੋਜੋਸੰਕਰੋਨਏਕਾਜਿਯੋਗਸਮਝੁਟੈਨਹੀਕਸਿ
 ਸੈਕੋਰਅਨੇਕਾ॥੨੪॥ਅਤਿ॥ਸੁਨਤਪਿਯਰਵਚੈਨ
 ਤਹਿਭੋਗਤਭਯੋ॥ਚੋਰਸੀਅਸਨਸੰਮਸਕੇਕੀਸਲ
 ਯੋ॥ਉਬਨਲਏਅਨੇਕਅੰਗਲਪਟਾਇਕੋਹੋਚਿਮਟਿ
 ਚਿਮਟਿਤਿਹੰਭਜਿਯੋਰਖਉਪਜਾਇਕੋ॥੨੫॥ਚਤੁਰ
 ਚਤੁਰਿਯਾਚਿਮਟਿਚਿਮਟਿਗਤਿਮਾਨਹੀ॥ਬਿਹਸਿਬਿ
 ਹਸਿਬਹੁਭੰਤਿਨੁਬਚਨਬਖਾਨਹੀ॥ਤਿਯਾਤਿਹੰਭਅ
 ਸਨਤਜਿਯੋਨਜਾਵਈ॥ਹੋਕਹਿਕਹਿਐਸੀਭੰਤਿਗੋਲ
 ਪਟਵਈ॥੨੬॥ਭੰਤਿਭੰਤਿਅਬਲਕੇਅਸਨਲੇ
 ਤਭਿਯੋ॥ਲਪਟਿਲਪਟਿਕਗਿਰੇਤਹਿਸੁਖਰੇਤਭਿਯੋ
 ॥ਚਿਮਟਿਚਿਮਟਿਗਤਿਕਰੈਉਮੁਸਕਾਇਕੋਹੋਸਕਲ
 ਕੇਕਕੇਮਤਕੋਕੋਬਨਾਇਕੋ॥੨੭॥੩੫॥ਲੈਮੁਕਲਾ
 ਵਅਤਿਸੁਖਪਯੋ॥ਨਰਵਗਗੁਕੀਓਗਸਿਧਯੋ॥ਬਿਖਾ
 ਹਿਤਦੁਤਤਿਯੋਕਯੋ॥ਸਕਲਜਾਇਤਿਹੰਭੇਰਜਤ
 ਯੋ॥੨੮॥ਤਬਾਬਿਯਾਤਤਅਗਲੀਤਿਯਾਹਿਕੇ
 ਸਕਲਸੁਨਿਪਾਇਕੋਪਾਪਿਕਚਿਤਮੈਕੋਯਸੁਨਿਸੰ
 ਮਸਕੇਨਾਇ॥੨੯॥ਸੁਗੰਮਤੀਬਿਖਾਹਿਤਅਗਲਿਚਿ
 ਤਅਤਿਕੋਪਬਢਾਇ॥ਬੀਰਸੈਨਪਤਿਪਿਤੁਭਏਐਸ
 ਕਹਤਭੀਜਾਇ॥੩੦॥ਕੋਹੋਬਚਨਚਿਤਰੈਸੁਨੈਚੈਨਏਸ

ਕੇਏਸਾ। ਭਜਿਛੋਲਤੁ ਮਤੰਗੋਲੇਨਤਿਹਰੇਸ॥੩੧॥
 ॥੩੨॥ ਜਤੁਜਿਖਤੰਤਹਿਨਮਰਿਹੈ। ਤੰਤੰਸੋਏਥ
 ਧਿਕਰਿਹੈ। ਕੈਰਾਜਾਜਿਖਤੰਤਿਹਮਗੇ। ਨਤਰਅਥਹੀ
 ਰੇਸਨਿਕੋਗੇ॥੩੩॥ ਜਬਇੰਬਤਰਵਸੁਨਿਪਈ॥ ਚਿ
 ਤਕੇਬਿਖੈਸੰਤਿਠਹਈ॥ ਜੋਤਿਖਾਇਕਾਵਨਕਜਸਿ
 ਧਵਤਾਮੈਕਹੇਬਿਨਨੰਜਿਵਤ॥੩੪॥ ਪੁੰਤਬਧੁ
 ਮਹਿਸਚੁਓਚੋਗੇ॥ ਲਿਖੇਚਹਤਸੁਤਰਜਹਮਗੇ॥ ਯ
 ਕੋਕਹੇਨਮੁਖਰਿਖਰਵੈ। ਫੁਰਸਬਰਖਬਨਹਿਬ
 ਸਿਅਵੈ॥੩੫॥ ਰੋਹਗਾਪਟਾਇਖਰਵਨਕੋਧਰਿਯੋਪ
 ਠੈਮਨੁਛਿਇਕਦੀਨਾਮੋਹਿਮਿਲੇਬਿਨੁਬਨਬਸੈਰਵ
 ਬਚਨਇਹਕੀਨ॥੩੬॥ ਸੁਨਤਭਿਤਨਿਪਕੇਬਚਨ
 ਤਹਿਕਹਿਯੋਸਮਝਾਇ॥ ਰੇਸਨਿਕੋਗੇਤੁਹਿਚੋਮਿਲ
 ਹੁਨਮੈਕੋਆਇ॥੩੭॥ ਤਬਛੋਲਨਅਤਿਦੁਖਤੁਏ
 ਐਸੇਕਹਿਯੋਪੁਕਾਗਿ॥ ਜੀਵਹਿਗੇਤੰਮਿਲਹਿਗਨਰਵ
 ਕੇਦੁਜੁਹਗ॥੩੮॥ ਤਬਸੁਰਸੰਗਉਠਿਚਲੀਸੁਨਿਕਹਿ
 ਐਸੇਬੈਨ॥ ਹਿਖਛੱਟਤਅੰਤਰਘਟਤਬਾਰਿਚੁਆ
 ਵਰਨੈਨ॥੩੯॥ ਅਭਿਲਾ॥ ਸੁਨਿਛੋਲਨਏਬੈਨਰ
 ਵਗਹਿਤਜਗੋਗੇ॥ ਫੁਰਸਬਰਖਪ੍ਰਮਾਨਬਸਤਬਨ
 ਮੈਭਯੋ॥ ਬਨਉਪਬਨਮੈਭੁਮਤਛਲਨਕੋਖਾਇਕੋ॥
 ਹੋਤਿਖਾਸਹਿਤਤਹੰਬਸਿਖੈਮ੍ਰਿਗਨਕਹੰਘਾਇਕੋ॥੪੦॥
 ॥ਬਰਖਤਿਰਸਏਬੀਰਸੈਨਤਨਤਜਿਰਯੋ॥ ਮਿਤੁਲੇ

ਜੇਪਨਹਮੇਪਾਸਵੈਤੁਮਪਾਇਓ॥ ਸਰਖਤਕਿਯੋ
 ਨਲਿਖਾਇਮੰਗਇਨਲੀਜਿਯੋ॥ ਹਿਧੰਮਸਹਿਤਸ
 ਭਜਾਇਖਜੋਨੇਲੀਜਿਯੋ॥ ੮॥ ਵੇਹਗਾ॥ ਚਿੰਤਕਗੀਇ
 ਸਤਿਨਜੁਹਮਲੈਰੈਇਹੰਧਨਘਾਇ॥ ਹਿਯੋਕੋਰਗ
 ਕਰਆਇਹੈਹੁਅੰਕਲਯੋਨਜਾਇ॥ ੯॥ ਤਤੋਅਥੈ
 ਮੰਗਾਇਕੋਸਰਖਤਲੇਹੁਲਿਖਾਇ॥ ਧਮਸਹਿਤਯ
 ਕੋਰਗਬੁਲੇਹਿਸਹਮੰਜਾਇ॥ ੧੦॥ ਅਭਿਯਾ॥ ਸਰ
 ਖਤਲਿਖੇਲਿਖਾਇਸੁਤੁਰਤੁਮੰਗਾਇਕੋ॥ ਇਹੈਤਿਯ
 ਤਿਨਤਾਮੈਲਿਖਿਯੋਰਿਸਾਇਕੋ॥ ਮੇਹਿਏਕੋਲਜਾਨਿ
 ਠਸਗਰਿਡਰਿਕਗਿਹੋਸਰਖਤਲਿਯੋਲਿਖਾਇਬ
 ਸਤੁਧਨਮੇਹਰਿ॥ ੧੧॥ ਚੰਪਈ॥ ਤੋਕੋਕੋਰਿਠਸਤੋ
 ਦਿਯੋ॥ ਅਪੁਨਗਰੋਕੋਮੰਗਲਿਯੋ॥ ਜਬਸਰਖਤ
 ਕਜਿਯੰਹਿਨਿਹਾਇਯੋ॥ ਤਿਨਕੋਚੋਕਚਰਨੀਮਰਿ
 ਯੋ॥ ੧੨॥ ਵੇਹਗਾ॥ ਤੁਰਕਲਾਤਬਬਨਬਿਖੈਐਸੈ
 ਚਰਿਤਬਨਾਇ॥ ਪੁਨਰਾਖਿਧਨਗਾਯੋਉਨਇਸਤਿ
 ਨੁਕੋਘਾਇ॥ ੧੩॥ ੧॥ ਇਤਿਮੰ॥ ਚਾਰੁਪਾਘਾ॥ ਤਿ
 ਯਾ॥ ਚੰਦ੍ਰਮੰਦ੍ਰੀ॥ ਧਰਮੰਦ੍ਰੀ॥ ਚਿਕੋਨਾ॥ ਏਕਸਤਰੰ
 ਚਾਰੁਪਾਘਾ॥ ਤਸਸਤਸਤਸਤਸਤ॥ ੧੬॥ ੨੨
 ੨॥ ਅਭਾਗੀ॥ ਵੇਹਗਾ॥ ਗੁਰਿਏਗਭੈਮੰਗ
 ਹੈਭਰੁਸੈਨਨਿਪਨਮਾ॥ ਜਕੋਜੀਵਜਗਤੋਕੋਜਪ
 ਤਅਠਹੁਜਾਮ॥ ੧੭॥ ਚੰਪਈ॥ ਬਿਜੈਕੁਅਰਿਤਕੀ

ਬਰਨਗੀ॥ ਨੇਜੁਹਾ ਬਨਾਇ॥ ਪੰਜਨੁਕਸਵਗੀ॥ ਅਪ੍ਰ
 ਮਾਨਤਿਹ ਪ੍ਰਭਾ॥ ਬਿਰਾਜੈ॥ ਜੋ ਕੋ ਨਿਰਖਿ ਚੰਦ੍ਰਮਾਲਾ
 ਜੈ॥ ੨॥ **੨੦**॥ ਭਰੁ ਸੈਨ ਨਿਪਏਕਰਿ ਨਖੇਲਨੁ ਚੜਿ
 ਯੋਸਿਕਗਾਜ॥ ਨਿਬੈਰਿਯਨਘਾਤਤਿਹੰਤਕੋਰਿਯੋ
 ਸੰਘਾਸਿ॥ ੩॥ **ਚੰਪਈ**॥ ਚਲੀਖਬਰਿਗੰਨੀਪੰਚਿਅ
 ਈ॥ ਰਾਜਹੰਤੈਬੈਰਿਯਨਜਾਈ॥ ਤਬਰਾਨੀਮਨਮੰਤ੍ਰ
 ਬਿਚਰਿਯੋ॥ ਸੁਮੈਚੰਪਈਮੋਕਹਿਡਰਿਯੋ॥ ੪॥ ਸੁਤ
 ਬਾਲਕਹੰਮੋਬਿਧਿਕੀਨੋ॥ ਨਾਥਮਾਗਸੁਰਪੁਰਕੋ
 ਲੀਨੋ॥ ਤਤੋਇਚੈਚਰਿਤ੍ਰਬਿਚਰੋ॥ ਛਲਿਕਰਿਤਿਨੁ
 ਬੈਰਿਨੋਕੋਮੋਗੋ॥ ੫॥ ਲਿਖਿਪੜੀਤਿਨਤੀਰਪਠਈ॥
 ਨਿਪੰਜੋਕਗੰਤੈਸਿਯੋਪਈ॥ ਸੁਗਜਕਲਦੁਹਿਤਕੋਲੀ
 ਜੈ॥ ੬॥ **੨੧**॥ ਪੜੀਬੰਧਿਭੁ
 ਲਿਜਗੁਗਏ॥ ਜੋਰਿਬਰਤੰਚਿਅਵਤਭਏ॥ ਜਬਯੋ
 ਭੰਦ੍ਰਸਿਘਪੁਰਅਏ॥ ਤਬਰਾਨੀਯੋਬਚਨਸੁਨਏ॥
 ੭॥ ਏਕੋਏਕਸਉਹਿਯੰਅਵੰਹਿ॥ ਹਮਤੰਪਵਪੁਜਾ
 ਵਤਜਾਵੰਹਿ॥ ਤਪਛੇਅਪੁਨਨਿਪਅਵੈ॥ ਸੁਗਜਕ
 ਲੋਕੋਲੈਘਗਜਾਵੈ॥ ੮॥ ਹਮੇਧੰਮਗੀਤਿਹੰਪਗੀ॥
 ਤਤੰਜਤਤੁਰਿਨੰਹਿਕਗੀ॥ ਏਕੋਏਕਜੋਧਾਪ੍ਰਥਮਾਵੰਹਿ॥
 ਤਪਛੇਰਾਜੋਕੋਲਿਯਾਵੰਹਿ॥ ੯॥ ਏਕੋਏਕਸਉਤਹੰਅ
 ਯੋ॥ ਡਰਿਡਰਿਛੰਸੀਤ੍ਰਿਯਘਯੋ॥ ਏਕਸੰਘਾਡਰਿਡਰਿਕ
 ਰਿਦੀਜੈ॥ ਦੁਸਰੋਕੋਯੋਬਿਧਿਕੀਜੈ॥ ੧੦॥ ਸਭਸੁਰਨੋਕੋ

ਪ੍ਰਥਮ ਸੰਪਾਦਿਯੋ ਮਾਹਿਤੋ ਹਰਨਭੀਤਰ ਡਾਹਿਯੋ ॥ ੩ ॥
 ਪਾਛੋਂ ਨਿਪੋਬੋਲਿ ਪਠਾਯੋ ਰਾਨੀ ਡਾਹਿਯੋ ਸਗਲ ਯਾ
 ਯੋ ॥ ੧੧ ॥ ੧੨ ॥ ਸਬ ਸੁਰ ਪ੍ਰਥਮੈ ਹਨੈ ਬਹੁ ਗਿਨਿ ਪਤਿ
 ਕੰਕੁਟਿ ਜੋ ਲਾਸਿ ਕਰ ਬਾਕੀ ਬਚਿਯੋ ਸੋ ਸਭ ਲੀ
 ਨੈ ਲੁਟਿ ॥ ੧੨ ॥ ਸਭ ਬੈਰਿ ਨ ਕੋ ਘਾਇ ਕੈ ਸੁਤ ਕੋ ਰਾਜ
 ਬਿਰਾਇ ॥ ਪੁਨਿ ਪਤਿ ਕੇ ਛੇਟ ਭਏ ਜਗੀ ਮ੍ਰਿਦੰਗ ਬ
 ਜਾਇ ॥ ੧੩ ॥ ੧੪ ॥ ਏਤਿ ਸ੍ਰੀ ਹਰਿ ਪਾਖਿ ਆਨਿ ਡਿਯਾ ਚ
 ਰਿਤ ਮੰਤ੍ਰੀ ਕੁਪ ਸੰਬਾਰੇ ਏਕੋ ਸੰਬਾਸਠਵੈ ਚਰਿਤ੍ਰ ਸ
 ਮਪਤ ਮਸਤੁ ਸੁਭ ਮਸਤਾ ॥ ੧੬ ॥ ੧੭ ॥ ੧੮ ॥ ੧੯ ॥
 ੨੦ ॥ ਚੌਪਈ ॥ ਓਹੈ ਪੁਰੀ ਖੁਰਮ ਕੀ ਨਗੀ ॥
 ਹਜਰ ਤੋ ਕੰਪੁ ਨ ਤੋ ਪਿਆਗੀ ॥ ਮੁਖ ਸੁਖ ਤਜੀ ਜੀਤਿ ਹ
 ਕਰਤਾ ॥ ਅਨਤ ਨ ਲਖੇਤ ਵਨ ਕੇ ਡਰੇ ॥ ੧ ॥ ਬੇਗਮ ਬ
 ਗਏ ਕਰਿ ਨ ਚਲੀ ॥ ਸੋਹ ਸਤ ਲੀਨੇ ਸੰਗ ਅਲੀ ॥ ਸੁ
 ਚਰਨ ਗਇ ਕਪੋਖਤ ਭਈ ॥ ਡਿਖੈ ਕੰਕੁਟਿ ਸਕਲ ਸੁਪਿ
 ਗਈ ॥ ੨ ॥ ੩ ॥ ਜੋ ਬਨ ਕੰ ਅਹਿ ਸਖੀ ਹੁਤੀ ਲੀਨੀ ਨਿ
 ਕਟ ਬੁਲਾਇ ॥ ਓਹੈ ਪੁਰੀ ਤੋ ਸੋ ਸਕਲ ਭੋਰ ਕਹਿਯੋ
 ਸਮਝਾਇ ॥ ੪ ॥ ਸਵੈ ਯਾ ॥ ਕਾਨਿ ਕਰਨ ਹਿਸ ਹਜਰੰਤ
 ਕੀ ਧੰਮਜਿ ਤੋ ਪਨ੍ਹੈ ਸੁਲੁਟ ਓਹੀ ॥ ਅੰਬਰ ਛਹਿਰਿ ਗੰਬ
 ਹੁੰਦੈ ਕਹਿ ਚੰਦਨ ਤਹਿ ਬਿਭੂਤ ਚੜ੍ਹ ਓਹੀ ॥ ਕਾਸੈ ਕੋਤ ਨ
 ਹਿੰਡੁ ਮਰੈ ਕਉ ਜੀ ਕੀ ਬ੍ਰਿਥ ਕਹਿ ਤਹਿ ਸੁਨ ਓਹੀ ॥ ਪਖ
 ਰੇ ਬਿਧਿ ਭੁੰਤ ਲਖਿ ਮੋ ਕਹੰ ਪ੍ਰੀਤ ਮੋ ਕਉ ਡਿਕੈ ਮਿਲਿ

ਅਉ॥੧॥ ਪ੍ਰੀਤਿ ਕਰੀਤਿ ਹੋਸੀ ਕਿਹੰਕ ਜਸੁ ਮੀਤ ਕੇਕ
 ਜਜੁ ਮੀਤ ਨ ਆਵੈ॥ ਪ੍ਰੀਤ ਕਰੈ ਅਪਨੇ ਚਿਤ ਮੈ ਉਹਿ ਪ੍ਰੀ
 ਰ ਕੇ ਪ੍ਰੀਤ ਕੇ ਨੀਰ ਬੁਝੈ ਵੈ॥੨॥ ਅਟਕੀ ਮਨ ਭਾਵਨੇ ਸੋ
 ਮੇਰਿ ਕੈ ਸਮੇ ਬਾਤ ਕਉ ਕਹਿ ਜਾਵੈ॥੩॥ ਉਦਾਸ ਨਦਾਸ
 ਸਖੀ ਮੁਹਿ ਜੋ ਕਉ ਪ੍ਰੀਤ ਮਾਨਿ ਮਿਲਾਵੈ॥੪॥ ਜੋ ਸਖੀ
 ਕਾਜ ਕਰੈ ਹਮੇਰੇ ਤਿਹੁ ਖਨ ਕੀ ਕਛੁ ਖਨੁ ਹੈ॥੫॥ ਬਸ
 ਤੁ ਅਪਰਭ ਰੇ ਘਰ ਬਾਹਰ ਸੁਏ ਕਹਿ ਬਾਹਰ ਜਾਨ ਲੈ ਜੈ॥
 ਮੇਰੀ ਰਸ ਅਵਲ ਕਿ ਕੈ ਸੁੰਦਰ ਜਾਨ ਤਹਿ ਹਿਯ ਮੈ ਪਛ
 ਤੈ॥੬॥ ਕੀਜੈ ਉਪਾਇ ਕਿਰੀ ਜੈ ਬਿਖੁ ਅਇਕੀ ਮੀਤ ਮਿ
 ਲਾਇ ਕਿ ਮੇਰੁ ਨ ਪੈਰੈ॥੭॥ ਐਸੇ ਉਦੇ ਪੁਰੀ ਕੇ ਮੁਖ ਤੋ ਬ
 ਜੋ ਬਨੁ ਕੁ ਅਗਿ ਜਬੈ ਸੁਨਿ ਪਾਯੋ॥੮॥ ਤਹਿ ਪਛਾਨ ਭਲੀ
 ਬਿਧਿ ਸੋ ਮਨ ਬੀਚ ਬਿਚਾਰੈ ਠਹਰਾਯੋ॥੯॥ ਰੇ ਗਮੈਂ ਤੁ
 ਰਿਚ ਲੀਤਿ ਤੋ ਕੰਬ ਗਵਾਨ ਨ ਭਾਖਿ ਪਕਵਾਨ ਲਾਖਾਯੋ
 ॥੧੦॥ ਸਾਇਤ ਏਕ ਬਿਹ ਨੀਨ ਬਾਗ ਮੈ ਅਨਿਪਿਅ ਗੰਧ ਮੀ
 ਤ ਮਿਲਾਯੋ॥੧੧॥ ਦੋਹਰਾ॥ ਉਦੈ ਪੁਰੀ ਪਿਆਪਾਇ ਤਹ ਚਰਨ
 ਰਹੀ ਲਪਟਾਇ॥੧੨॥ ਤੋ ਕੋ ਜੋ ਦਰਿ ਦੁਤੋ ਚਿਨ ਮੈ ਦੋਸੀ ਮਿ
 ਲਾਇ॥੧੩॥ ਗਹਿ ਗਹਿ ਤੋ ਕੰਬ ਲਗੇ ਰਿਸਟ ਤਭਈ॥੧੪॥
 ਪਟਿਲਾ ਪਟਿਤ ਕੇ ਆਸ ਨ ਕੇਤਰ ਗਈ॥੧੫॥ ਚੰਦ ਸੀ ਅਸ
 ਨ ਸਭ ਲਾਏ ਬਨਾਇ ਕੋ ਹੋ ਅਠਾ ਮਗਤਿ ਕਰੀ ਹਰਖੁ
 ਪਜਾਇ ਕੈ॥੧੬॥ ਦੋਹਰਾ॥ ਤੁਹਨ ਪੁਰਖ ਤੁਹਨੈ ਤਿਯਾ ਤਿਤਿ
 ਯਹ ਦੁਕੀ ਜੋ ਨਿਲਾਪਟਿਲਾ ਪਟਿਕ ਰਿਗਤਿ ਕਰੈ ਤਿਨ

ਤੇ ਹਰੈ ਕੋ ਨ ॥ ੧੦ ॥ ਅੰਤ ॥ ਕੋ ਕਸ ਕੇ ਮੁਖ ਤੇ ਮਤ ਨ ਉ
 ਚਰੀ ॥ ਭੰਤਿ ਭੰਤਿ ਉਪ ਬਨ ਕੀ ਪ੍ਰਭ ਨਿਹਰੀ ॥ ਚੋਰ ਸੀ
 ਅਸਨ ਸਭ ਕੇ ਬਨ ਇਕ ਗਿਰੀ ॥ ਭੰਤਿ ਭੰਤਿ ਗਤਿ ਕੀ ਗ
 ਰੇ ਲਪਟਾਇ ਕੀ ॥ ੧੧ ॥ ਚੋਰ ਸੀ ਅਸਨ ਲਾਏ ਭੰਤਿ
 ਭੰਤਿ ਲਪਟਾਇ ॥ ਚਤੁਰ ਚਤੁਰਿ ਖਿੰਡਿ ਭਵਈ ਚਿਨਕ
 ਨੇ ਚੋਰਿ ਯੋਜਾਇ ॥ ੧੨ ॥ ਚੋਪਈ ॥ ਤਕੀ ਤਿਖ ਭੇਦੁ ਸੁਨਿ ਪ
 ਯੋ ॥ ਉਦੈ ਪ੍ਰਗੀ ਮੇ ਪਤਿ ਹਿ ਬੁਲਾਯੋ ॥ ਭੰਤਿ ਭੰਤਿ ਤੇ ਸੋ
 ਤਿਕੀ ਮੇ ਤੇ ਜਾਤ ਬਾਤ ਨ ਹਿ ਜਗੀ ॥ ੧੩ ॥ ਸਾਜਿ ਹੋ ਪੈ
 ਅਬੈ ਪੁਕਰੀ ॥ ਚਿਨ ਮੈ ਤੁ ਮੈ ਖੁਸ਼ ਕਰਿ ਡੋਗਾ ਯੋ ਕਹਿ ਬੈਨ
 ਜਾਤ ਭੀਤੀ ॥ ਜਗਤਿ ਰੰਗ ਮਹਲ ਮਹਿ ਜਾਹ ॥ ੧੪ ॥ ਉਦੈ
 ਪ੍ਰਗੀ ਤਿਹੰ ਸਗਲਿ ਈ ॥ ਤਬੋ ਨਹਿ ਪੁਕਰਿ ਸੁਨਈ ॥ ਸ
 ਹਿ ਜਹੰ ਤਬ ਬਚਨ ਉਚੋਗਾ ਕਵਨ ਕਰਤ ਇਹੰ ਸੋਰੁ
 ਅਗੇ ॥ ੧੫ ॥ ਚੋਪਈ ॥ ਉਦੈ ਪ੍ਰਗੀ ਤਬੋ ਕਹਿ ਯੋ ਸਮਝਿ
 ਤੇ ਕੇ ਮਹਿ ॥ ਸਤੀ ਭੋਯੇ ਚਾਤ ਤਿਖ ਹੋ ਨਰੇ ਤਇਹੰ
 ਹਿ ॥ ੧੬ ॥ ਚੋਪਈ ॥ ਤਬ ਜਗਤ ਯਹ ਭੰਤਿ ਉਚੋਗਾ
 ਯੋ ਕੇ ਮਨੈ ਕੋ ਜਿਨ ਜੋਗੇ ॥ ਤਿਖ ਜਨ ਸਗਲ ਮਿਤ ਕਰ
 ਚੇ ॥ ਤਕ ਹੰ ਪਕਰਿ ਜਗਵਤ ਭਏ ॥ ੧੭ ॥ ਚੋਪਈ ॥ ਅਤਿ
 ਗਤਿ ਤੇ ਸੋ ਮਨਿ ਕੈ ਸਗਲ ਯਹ ਵਹਿ ਲਿਖਾਇ ॥ ਜਗਤਿ
 ਕੇ ਇਹੰ ਛਲ ਛਲਿ ਯੋ ਸਵਤਿ ਹਿ ਰਿਯੋ ਜਗਇ ॥ ੧੮ ॥ ॥
 ਇਤਿ ਸ੍ਰੀ ਚਰਿਤ ਪਾਘਾਨੇ ॥ ੩੫ ॥ ਚਰਿ ॥ ਮੇਰੀ ਤਪਸੀ
 ਚਾ ॥ ਇਕ ਮੰ ॥ ੩੬ ॥ ਚਰਿ ॥ ੩੭ ॥ ਮਾ ॥ ੩੮ ॥ ਮਸਤੁ ਸੁਖ

ਮਸਤਾ ॥ ੧੬੩ ॥ ੩੨੫੩ ॥ ਅਯਾਸੀ ॥ ੨੩੭ ॥
 ਹਿਗਲਾਜਜਗਮਤਕੋਮੈਦੇਹੋਏਕਾਜਹਿਜਗਤਕੇ
 ਜੀਵਸਭਬੰਦਤਅਨਿਅਨੇਕਾ ॥ ੧ ॥ ਚੰਪਈ ॥ ਸਿਧਬ
 ਚਿੰਤਤਹੰਕੋਨਿਪਬਗਾਭਾਤਿਭੰਤਿਕੋਧਨੁਕੇਘਗਾ
 ਭਨਕਲਾਤਿਹੰਤਿਭਾਭਟਿਜੋ ॥ ਤਕੋਕੋਤਿਖਤੁਲਿਕਹਿ
 ਜੋ ॥ ੨ ॥ ਦਿਜਬਗਸਿਧਏਕਦਿਜਤਕੋ ॥ ਭਿਸਤਕਲਅ
 ਬਲਾਗਿਹਵੇਕੋ ॥ ਸਤਪੁਤਸੁੰਦਰਤਿਹੰਘਗਮੈ ॥ ਕੋਬਿਰ
 ਸਭਯੋਹਤੁਨਮੈ ॥ ੩ ॥ ਚੰਪਈ ॥ ਤਹੰਭਵਨੀਕੋਭਵ
 ਨਜਹਿਸਕਲਜਥੰਨਾਰੇਸਦੇਸਕੇਏਸਜਿਹੰਸੀਸਫੁਕ
 ਵਤਅਨਾ ॥ ੪ ॥ ਅਭਿਲਾ ॥ ਅਤਿਸੁੰਦਰਮਨੁਊਚੀਪੁਜਾ
 ਬਿਰਾਜਹੀ ॥ ਨਿਗਖਿਰਿਪਤਤਤਹਿਸੁਦਾਮਿਨਿਲਾਜਹੀ
 ॥ ਦਿਸਦੇਸਕੇਏਸਤਹੰਚਲਿਅਵੰਧੀ ॥ ਰੇਅਨਿਸਿਵ
 ਕੋਭਵਨਸਦਾਸਿਗਨਿਯਾਵੰਧੀ ॥ ੫ ॥ ਚੰਪਈ ॥ ਜੋਇਛੋਕੋਊ
 ਕੈਸੇਸਭਪੁਰਨਹੋਇ ॥ ਪ੍ਰਗਟਬਤਸਭਜਗਤਇੰਜਾ
 ਨਤਹੈਸਭਕੋਇ ॥ ੬ ॥ ਚੰਪਈ ॥ ਏਕਦਿਵਸਐਸੋਤਹੰਭ
 ਯੋ ॥ ਅਥਿਯੋਸੁਰਚੰਦ੍ਰਪ੍ਰਗਟਯੋ ॥ ਅਕਸਮਤਬਨੀਤ
 ਹੰਭਈ ॥ ਸੋਦਿਜਬਗਸੁਵਨਨਸੁਨਿਲਈ ॥ ੭ ॥ ਪ੍ਰਤਭਏ
 ਰਾਜਾਇਹਮਹਿਯੋ ॥ ਕੋਟਿਉਪਾਇਕਿਏਨਉਬਹਿਯੋ ॥ ਜੋਕੋ
 ਉਸਤਪੁਤਹਿਖੰਮੈ ॥ ਤੋਅਪਨੰਯੁੰਦਉਬਹੈ ॥ ੮ ॥ ਦਿ
 ਜਬਗਸੁਨਿਬਚਨਨਗਿਯਾਯੋ ॥ ਨਿਜੁਨਗੀਤਨਭੇਦਾ
 ਤਯੋ ॥ ਤਬਤਿਖਸਤਪੁਤਸੰਗਲੀਨੋ ॥ ਸਰਬਮੰਗਲਕੀ

ਬਲਦੀਨੇ॥੮॥ਸਤਪੁਤਪਿਤੁਹਨੇਨਿਹੋਗਾਅਸਿਲੈਕ
 ਠਾਪਨੇਮੇਗਾਸੁਰਪੁਰਬਦਜਚੈਤਿਨਲਈ॥ਠਦੀ
 ਨਹਿਨਿਹਰਤਭਈ॥੯॥ਵਹੈਰਬਅਪਨੇਅਸਿਲੀਨੇ
 ॥ਨਿਜੁਪ੍ਰਨਨਕੋਤਸਨਕੀਨੇ॥ਰਵਬਚੈਕਹਿਤਹਿਸ
 ਭਰਿਯੋਗਾਗਹਿਕਰਿਕਠਾਪਨੇਮਥੀਯੋ॥੧੦॥ਸਤਪੁਤ
 ਹਨਿਪਤਿਹਿਸਘਾਯੋਗਾਬਹੁਗਿਮੁਤਅਪਨੇਕਟਿਡਹਿ
 ਯੋਗਾਰਵਚਕਿਯੋਕੋਤਕਜਬਲਹਿਯੋਸੇਈਖੜਗ
 ਹੰਥਮੈਗਹਿਯੋ॥੧੧॥ਸਤਪੁਤਹਮੇਹਿਤਮੇਗਾਬਹੁ
 ਰਿਅਪੁਨੇਨਥਸੰਘਗਾਪੁਨਿਇਨ੍ਹਦੇਹਨੇਹਮਮਦਿਯੋ॥
 ਧਿਗਾਇਹਰਜਹਮੇਕਿਯੋ॥੧੨॥ਸੇਈਖੜਗਕੰਠਪਰ
 ਧਰਿਯੋਮਾਰਨਅਪੁਨੇਅਪੁਚਿਚਰਿਯੋ॥ਕ੍ਰਿਪਕਰੀ
 ਤਬਤਹਿਭਵਨੀ॥ਐਸੀਭੰਤਿਬਖਾਨੀਬਨੀ॥੧੩॥
 ॥ਅਭਿਲਾਇਨ੍ਹਕੇਲੇਹਜਿਯਾਇਨਨਿਜੁਬਧਕੀਜਿ
 ਯੋਗਾਰਜਬਹਿਸਬਹੁਕੋਬਹੁਤਦਿਨਜੀਜਿਯੋ॥ਤ
 ਬਦੁਗਤੋਸਭਹੀਰਏਜਿਯਾਇਕੋਹਿਨਿਗਖਿਨ੍ਹਪ
 ਤਿਕੀਪ੍ਰੀਤਿਹਰਖਉਪਜਾਇਕੈ॥੧੪॥ਚੋਪਈ॥ਐਸੇਥੀ
 ਠਤਵਨਤ੍ਰਿਖਕਹਿਯੋਪਤਿਪੁਤਨਕੇਪ੍ਰਨਨ੍ਹਹਿਯੋ॥
 ਬਹੁਰੋਬਧਅਪਨੇਹੁਕੀਨੇ॥ਪ੍ਰਨਵਚਇਨ੍ਹਪਤਿਕੋ
 ਲੀਨੇ॥੧੫॥ਦੇਹਗਾਨਿਗਖਿਸੰਤਤਸਭਨਕੀਜਗਜਨ
 ਨੀਹਰਖਾਇਸਤਪੁਤਪਤਿਕੇਸਹਿਤਤਿਹੁਜਤਿਰਏ
 ਜਿਯਾਇ॥੧੬॥ਤ੍ਰਿਖਚਰਿਤ੍ਰੁਖਕਰਿਕਹਿਯੋਜੈਸੇਕਰੇ

ਪੁਤ ਅਪਗਾ ਵੇਕੇ ਸੈ ਕਨਕੀ ਜਿਯੈ ਸੁਨੁ ਸੁੰਦਰਿ ਸੁ
 ਕੁਮਾਰਿ ॥ ੮੫ ॥ ਜਬਗ ਜੈਯੋ ਤਿਹੰ ਸੁਮੁਖਯੋ
 ॥ ਤਬਗਨੀ ਸੁਤ ਸੇਕ ਮਿਟਯੋ ॥ ਅਵਗੁਪਤ ਕੀ ਅ
 ਸਾਭਏ ॥ ਚੰਬਿਸ ਬਹਿਸ ਬੀਤਿ ਕਰਿ ਗਏ ॥ ੮੬ ॥
 ॥ ੮੭ ॥ ਸੁੰਦਰ ਨਗਇਕ ਪੇਖਤ ਤਬ ਅਬਲਾਭਈ
 ॥ ਗਿਹਕੀ ਸਭ ਸੁਪਿ ਬਿਸਰਿਤ ਹਿਤ ਬਧੀ ਗਈ ॥ ਪ
 ਠੈ ਸੁਚਰੀਤ ਕੋ ਲਿਖੇ ਮਗਾਇਕੋ ॥ ਹੋ ਕਮਕੇਲਤਿ
 ਹੰਸੰਗ ਕਹਿਯੋ ਸੁਖ ਪਾਇਕੈ ॥ ੮੮ ॥ ੮੫ ॥ ਤਬਗਨੀ
 ਚਿੰਦ ਬਿਚਰੀ ॥ ਬੋਲਿ ਜਗਪੁਤਿ ਸਕਲ ਸਿਖ ਗੀ ॥
 ਰਿਕੁ ਹੁਤੇ ਜੋਗਿਯ ਹਿਹ ਰਿਯੋ ॥ ਸੁੰਦਰ ਜਾਨਿਨ ਮੇ ਬ
 ਧਕਹਿਯੋ ॥ ੯੦ ॥ ੮੯ ॥ ਬੇਬਾਲ ਕਜੇ ਗੀ ਹਰਿਯੋ ॥ ਚੰ
 ਰੀ ਕੇਭੇ ਸਾ ॥ ਮੈ ਜਾਨਤ ਨਹਿ ਕਵਨੁ ਸੁਤ ਬਸਤ ਕ
 ਵਨ ਕੇ ਦੇਸ ॥ ੯੧ ॥ ੯੦ ॥ ਜਾਗਸੰਗ ਇਹੰ ਭੀਤਿ ਸਿ
 ਖਈ ॥ ਅਪੁਰਾਵ ਸੋ ਜਾਇ ਜਤਈ ॥ ਜੇਬਾਲ ਕਮੈ
 ਪੁਤਗਵਯੋ ॥ ਸੋ ਸੈ ਅਜੁਖ ਜਤੋ ਪਾਇਯੋ ॥ ੯੨ ॥ ਸੁਨਿ
 ਨਿਪ ਬਚਨ ਅਨੰਦਿ ਤਭਯੋ ॥ ਤਕੋ ਬੋਲਿ ਨਿਕਟ
 ਬਲਯੋ ॥ ਤਬਗਨੀ ਇਹੰ ਭੀਤਿ ਉਚੋਗਾ ॥ ਸੁਨੰ ਪੁਤੁ
 ਮਬਚਨ ਹਮੇ ॥ ੯੩ ॥ ਸਕਲ ਬਿਥ ਅਪਨੀਤੁ ਮਕ
 ਹੋ ॥ ਹਮੇ ਸਭ ਸੇਕਨ ਕਹੰ ਦੇਹੋ ॥ ਰਾਜ ਸੇਕਹਿ ਪ੍ਰਗਟੁ ਸੁ
 ਨਯੋ ॥ ਰਾਜ ਪੁਤੁ ਧ੍ਰੋਹ ਜਕਮਯੋ ॥ ੯੪ ॥ ਸੁਨੁ ਗਨੀ ਸੈਕਹ
 ਬਖੋਨਾ ॥ ਬਾਲ ਕਹੁਤੇ ਕਛੁ ਨਹਿ ਜਾਨੀ ॥ ਜੋਗੀ ਕਹਿਯੋ ਸੁ

ਤੁਮਤਨਕਹਿਹੋਸੇਕਸਤਪਤਿਹੋਰਹਿਹੋ॥੧੫॥ਇਕਰਿ
 ਨਖੋਜੋਗੀਸਉਚਰਿਯੋ॥ਸੁਰਤਸਹਿਰਬੰਡਉਜਿਯਾਸਿਯੋ
 ॥੧੬॥ਭੈਰਵੀਮੈਤਤੰਸਿਧਯੋ॥ਬਾਲਕਸੁਤਰਜਕੇਪਯੋ
 ॥੧੭॥ਭੈਰਵੀਜਬਹੀਮੈਪਯੋ॥ਭਜਿਲੇਗਅਗੇਤੋ
 ਗਯੋ॥ਤੋਹਿਡਰਿਬਗਲੀਮੰਹਿਲੀਨੀ॥ਅੰਗੈਰੇਸਪਯਨੇ
 ਕੀਨੀ॥੧੮॥ਚੇਲਅਵਰਭੱਛਤਬਲਿਯਾਏ॥ਤਹਿਖੁਦ
 ਇਕਰਿਨਥਰਿਯਾਏ॥ਭੱਛਨਕਜਅੰਗੈਕਉਪਹਿਯੋ॥ਰਵ
 ਪੁਤਲਾਖਿਮਹਿਉਚਰਿਯੋ॥੧੯॥ਰੇਦਰ॥ਸੁਨਿਰਨੀਅੰ
 ਸੇਬਚਨਨੈਨਨੀਰਬਹਾਏ॥ਨਿਪਰੇਖਤਸੁਤਜਾਕ
 ਹਿਲਿਯੋਗੇਸੇਲਾਏ॥੨੦॥ਚੰਪਈ॥ਬਾਲਕੁਤੋਪੁਤ
 ਤਬਹਰਿਯੋ॥ਸੇਭਗਸੁਜਿਯਤਉਚਰਿਯੋ॥ਕੰਨਹੁੰ
 ਕਜਦੇਸਹਿੰਅਯੋ॥ਸੇਹਮਅਜੱਖੇਜਤੋਪਯੋ॥੨੧॥
 ਗਹਿਗਹਿਤਕੰਗੇਲਗਾਵੈ॥ਦਿਖਤਰਾਵਹੁੰਬਿਮੁਖਾ
 ਵੈ॥ਅਪਨੇਪੰਮਸੇਜਡਸਵਈ॥ਤਸੈਰੈਨਥਿਰਜਤ
 ਜਾਈ॥੨੨॥ਅੰਠਜੰਮਪੰਮਤਿਹਰਖੈ॥ਪੁਤਪੁਤਮੁਖ
 ਤੋਤਿਹਰਖੈ॥ਕਾਮਕੇਲਨਿਸਿਭਈਕਮਾਵੈ॥ਮੁਰਖ
 ਰਾਵਭੇਰਨਹਿਪਾਵੈ॥੨੩॥੧॥ਇਤਿਸ੍ਰੀਚੰਡਕਾਯਾ
 ਨਤਿਕਾ॥ਚੰਡਕੰਡੰਕੁਪਸੰਬਾਰਾ॥੨੪॥ਸੰਭਵੰਤਾ
 ਤਮਮਪਤਮਸਤਸੁਭਮਸਤ॥੧੬੫॥੩੨੪॥ਅੰ
 ਜੀ॥
 ਚੰਡਕਾ॥ਬਸਬੇਰੇਲੀਕੇਬਿਖੇਬੀਰਬ
 ਭੋਪਨਰਵਾ॥ਸਹਪਰੀਤਕੀਤਿਕਾਰਖਤਸਭਕੇਭਵ॥

॥१॥ ऐकਪਾਤਰਾਜਕੇਆਈ॥ ਭੁਖਨਬਸਤਾਨੁ
 ਪਸੁਹਈ॥ ਨਿਪਬਰਾਮਟਕਿਤਵਨਪਗਯੋ॥ ਗਨਿਨੁ
 ਡਰਿਰਿਦੈਤੰਦਯੋ॥ २॥ ੨੭੬॥ ਏਕਭ੍ਰਤਨਿਪਕੇਤੁਯੋ
 ਕੇਰੁਪਅਪਗਾਸਤਪਗੀਤਸੋਬਿਧੀਗਜਕੇਡਰਿਡਰਿ
 ॥੩॥ ੨੭੭॥ ਨਿਤਪ੍ਰਤਿਗਨੀਤਹਿਭੁਲਾਵੈ॥ ਕਾਮ
 ਭੋਗਤਿਸੰਗਕਮਾਵੈ॥ ਗਜਕੇਹਿਖਤੋਬਿਸਰਹੋਯੋ॥
 ਤਕੇਰਾਜਰੇਉਠਹੋਯੋ॥ ੪॥ ਅਬਮੈਰਾਜਰੇਤਤੋਤੋ
 ਕੀ॥ ਨਿਜੁਨਗੀਕਰਿਖੁਤੁਮਮੇਕੀਜਮੈਤੁਮੇਕਹੋਸੇ
 ਕਰਿਖੁਗਾ॥ ਯਾਰਾਜਤੇਨੈਕਨਡਰਿਖੁ॥ ੫॥ ਸਨਈਸ
 ਕਇਕਬਿਸਹਿਮਗਯੋ॥ ਸਭਭੋਜਨਕੇਬੀਚਡਰਹੋਯੋ
 ॥ ਰਾਜਾਸਹਿਤਆਨਿਸਭਖੈਭੈ॥ ਛਿਨਕਬਿਖੈਮੁਤਕ
 ਰੈਭੈ॥ ੬॥ ੨੭੮॥ ਤਿਨਕੋਪ੍ਰਥਮਸੰਘਕਿਲੀਜੈਰਾ
 ਜੁਛਿਨਈ॥ ਆਪੁਰੇਸਪਤਿਹੁਜਿਯੋਮੋਹਿਸਹਿਤਸੁ
 ਖਪਾਇ॥ ੭॥ ੨੭੯॥ ਤਬਤਿਨਾਰਕਾਜਸਉਕਿਯੋ
 ॥ ਸੈਨਸਹਿਤਨਿਵੇਤੋਨਿਪਰਿਯੋ॥ ਸਭਭੋਜਨਭੀਤਰਾ
 ਬਿਖੁਡਾਗੀ॥ ਸਭਹਿਨਬੇਸੁਸਹਿਤਖੁਗੀ॥ ੮॥ ਸੈਨਸ
 ਹਿਤਭੱਛਤਨਿਪਭੇਯੋ॥ ਘਰਿਕਿਬਿਖੈਮੋਤਮਰਿਗਏ॥
 ਜਿਖਤਬਚੇਤੋਤਿਨਗਹਿਘਾਏ॥ ਤਿਨਤੋਏਕਜਾਨਨ
 ਹਿਪਏ॥ ੯॥ ਤਿਨਕੋਮਰਿਰਾਜਤਿਨਲਿਯੋ॥ ਤਕੇਨਿਜੁਨ
 ਗੀਲੈਕਿਯੋ॥ ਹਥਠਾਕੀਨੋਤਿਹੰਘਯੋ॥ ਪਇਪਰਿਯੋਤਿ
 ਹੰਘਾਨਿਮਿਲਾਯੋ॥ ੧੦॥ ਮੈਸੋਚਰਿਤਚਚਲਾਕੀਨੀਨਿ

ਜੁਨ ਇਕੋ ਬਧ ਕਰਿ ਦੀਨੈ ॥ ਅੰਗੁ ਸੁਗਮ ਨ ਕੋ ਬਧਿ ਯੋ ॥
 ਹੁਜੈ ਭੈ ਅਪਨੈ ਕਹਿਯੋ ॥ ੧੧ ॥ ੨੭ ॥ ਇਹ ਚਰਿਤ੍ਰ ਸੇ
 ਚੰਚਲਾ ਨਿਜੁ ਨ ਇਕੋ ਕਮਾਗਿ ॥ ਰਾਜਾ ਬੈਠੈ ਲੈਦਿਯੋ
 ਐਸੇ ਖੇਲ ਖਿਲਾਗਿ ॥ ੧੨ ॥ ੧ ॥ ਇਤਿ ਸ੍ਰੀ ਗੁਰੂ ਪ੍ਰਬੰਧ
 ਨਾਨਕਾ ਚਰਿਤ੍ਰ ॥ ੧ ॥ ਪਸਖਾਦ ਇਕ ਸੰਛ ਸੁਦ
 ਚਰਿਤ੍ਰ ਸਮਾਪਤ ਮਸਤ ਮਸਤ ਮਸਤ ॥ ੧੬੬ ॥ ੩੩੬
 ॥ ਅਨੰਤ ॥ ਦਰਗਾ ਪਛਿ ਮੋਕਰਾਜ ਹੋਗਨ
 ਮੰਡਨ ਸਿੰਘ ਨਾਮਾ ॥ ਦੇਸ ਦੇਸ ਕੇ ਏਸ ਜਿਹ ਪੁਜਤ ਅਠ
 ਜਾਮਾ ॥ ੧ ॥ ਵਰਾਜ ਕੀ ਬੋਲਿ ਭੋਜਿਤਿ ਮਤੀ ਸੁਭ ਕਗਿ ॥ ਤੀ
 ਨਿਭ ਵਨ ਭੀ ਤਰਨ ਯੋਜਾ ਸਮਾਜੁ ਕਮਾਗਿ ॥ ੨ ॥ ਚੰਪਈ
 ਏਕ ਪਤ੍ਰ ਜਾਪਤਿ ਅਈ ॥ ਨਿਜੁ ਹਥ ਨ ਬਿਪਿਜੁ ਨੁਬ
 ਨਈ ॥ ਤਪਸ ਅਟਕਾ ਵਕੀ ਭਈ ॥ ਗਨੀ ਬਿਸਰਿ ਹਿਰੈ ਤੋ
 ਗਈ ॥ ੩ ॥ ਦਰਗਾ ॥ ਤਬ ਗਨੀ ਚਿਤ ਕੇ ਬੈਥੈ ਹੀ ਅਪਿਕ
 ਹੀ ਖੀਝੀ ॥ ਵੇਖੈ ਸੁਪਰਾ ਵਕੀ ਸੁਨਿ ਸੁਨ ਨ ਅਤਿ ਗੀਝੀ ॥ ੪
 ॥ ਚੰਪਈ ॥ ਦੇਸ ਦੇਸ ਖਬਰੈ ਗਈ ॥ ਬੇਸੁ ਨ ਗੀਝੈ ਵਕੀ
 ਭਈ ॥ ਅਬ ਲਾਵੈ ਸੇਸ ਤੋ ਅਈ ॥ ਅਨਿਰ ਵਕੀ ਪੁਰੀ ਸੁ
 ਹਈ ॥ ੫ ॥ ਦਰਗਾ ॥ ਤਬ ਗਨੀ ਕ੍ਰਪਿਤ ਭਈ ਪਾਰਿ ਬਰਨ ਮੈ ਸੇ
 ਨਾ ॥ ਨਿਪ ਅਟਕੇ ਬੇਸੁ ਨ ਭਏ ਹਮੈ ਸੰਭਰਿ ਪੈ ਕੋਨ ॥ ੬ ॥ ਚੰਪ
 ਈ ॥ ਐਸੇ ਜਤਨ ਕਛੁ ਅਬ ਕਰਿਯੋ ॥ ਜਾਤੋ ਇਨ ਬੇਸੁ ਨ ਕੋ
 ਮਰਿਯੋ ॥ ਲਖ ਤਰਾ ਵੇਖੈ ਪ੍ਰੀਤਿ ਜਨ ਭੀ ॥ ਛਲ ਸੇ ਬੈਠੈ ਕਲੇ
 ਸ ਮਿਟ ਭੀ ॥ ੭ ॥ ਅਪਿਕ ਪ੍ਰੀਤਿ ਬੇਸੁ ਨ ਸੋ ਕੀਨੀ ॥ ਲਛਿ

ਮੀਬਹੁੰਤਸਭਨਕਹੰਦੀਨੀ॥ਪ੍ਰੀਤਿਕਰਤਜਿਹੰਨਿਪਤਿ
 ਹਮਗੋਸੇਹਮਕੋਪ੍ਰਾਨਨੁਤੇਪਿਯੋ॥੮॥ਇਹੁੰਸੁਨਿਬੈਨੁ
 ਲਿਨਿਪਗੋਯੋ॥ਭੇਰਅਭੇਰਨਪਾਵਤਭੋਯੋ॥ਜੋਸੋ
 ਕਰਤਪ੍ਰੀਤਿਮੈਭਗੀ॥ਗਨੀਕਰਤਤਾਹਿਰਖਵਗੀ॥੯॥
 ੩੮॥ਸਭਗਨੀਬੋਸੁਨਸਹਿਤਲੀਨੀਨਿਕਟਬੁਲਾਇ
 ॥ਭਾਤਿਭਾਤਿਸੋਸੁਖਕਿਏਤਿਨਤੋਗੀਤਿਗਵਾਇ॥੧੦॥
 ਸੋਚਹਿਤਨਿਤਿਯਨਿਪਕਰਈ॥ਕੁਛੁਗਨਿਨੁਤੋਸੰਕਨ
 ਧਰਈ॥ਸਭਬੋਸੁਨਤੋਧਮਲੁਟਵੈ॥ਜੋਤਿਮਤੀਜਿ
 ਯਮੈਪਛੁਤਵੈ॥੧੧॥ਤਬਗਨੀਨਿਪਤੀਰਉਚੋਗੋਸੁ
 ਨਨਿਪਤਿਜੁਬਚਨਹਮਗੋ॥ਬੋਗੀਏਕਬੈਠਿਸੁਖਕੀਜੈ
 ॥ਤੁਜੀਨਵਬੋਸੁਨਦੀਜੈ॥੧੨॥ਹਮਤੁਮਬੈਠਿਨਵਸੁ
 ਖਕੈਹੈ॥ਇਨਬੋਸੁਨਤੋਗੀਤਗਵੈਹੈ॥ਜੋਸੁਰੀਇਨੁਤੋ
 ਲਖਿਲਿਜਿਯਹੁ॥ਤਸੋਭੋਗਵਤੁਮਕਿਜਿਯਹੁ॥੧੩॥
 ॥ਯੋਸੁਨਿਗਵਅਨੰਦਿਤਭੋਯੋ॥ਤਿਖਨਸਹਿਤਬੋਸੁਨ
 ਲੈਗੋਯੋ॥ਅਮੁੰਜਹੰਬਹੁੰਤਨਰਭੋਗੋ॥ਜਨੁਬਿਧਿਪਾਸ
 ਟਮਸਿਪੁਸਵਗੀ॥੧੪॥ਨੀਕੀਨਵਗਨਿਯਨਲਈ॥ਬੋਗੀ
 ਬੁਗੀਬੋਸੁਨਈ॥ਅਪਨੇਗਵਤੀਰਬੈਠਿਯੋ॥ਮੁਗਭੇ
 ਰਨਕਛੁਬਿਚਰਿਯੋ॥੧੫॥ਤਬਗਨੀਤਿਨਅਤਿਧਨੁ
 ਦੀਨੁ॥ਬੋਗਿਯਾਅਪਨੇਬਸਿਕੀਨੁ॥ਜਹੰਬਹੁੰਤਅਮੁੰ
 ਨਰਭੋਗੋ॥ਬੋਸੁਨਤਹੀਬੋਹਿਤੁਮਡੋਗੋ॥੧੬॥ਅਧਪਨਦੀ
 ਨਵਕਜਬਗਈ॥ਤਬਹੀਫੋਰਿਮਲਾਹਨਈ॥ਸਭਬੋ

ਸ੍ਵਬੁਭਨਤਬਲਾਗੀ॥ ਭਰੁਵਨਿਰੋਸੈਦਿਸਨਕਤੰਭਗੀ
 ॥॥ ਬੇਸ੍ਵਸਕਲਗੁਚਕਿਖਨਖੰਧੀ॥ ਭੰਗਨਹੀਤ'ਜਿ
 ਜੋਤਿਜੰਧੀ॥ ੭੮॥ ਇਹਇਹਨੀਤਬਕਰਈ॥ ਇਨੁਮੁਏਰਜ'
 ਇਹਮਰਈ॥ ੧੯॥ ਰਵਸੁਨਤਇਨਕੋਨਿਕਰਹੁ॥ ਸਾਖਿ
 ਨਕਹਿਯੋਬੋਗਿਹਿਭਰਹੁ॥ ਅਮਿਤਮਿਦੰਗਬਤਤਕ
 ਯੁਜੰਧੀ॥ ਬੇਸ੍ਵਕੰਧੀਗੁਚਕਿਖਨਖੰਧੀ॥ ੧੯॥ ਮੁਰਲੀਮੁਰ
 ਜਤੰਬੁਰਾਬਹੋ॥ ਭੁਕਾ ਬੋਜਤਨਹਿਕਹੋ॥ ਭੁਰਅਨਿ
 ਕੁੰਪੁਕਭਤਜੰਧੀ॥ ਬੇਸ੍ਵਨਹੀਕਛੁਸੁਪਿਨੰਧੀ॥ ੨੦॥ ਭੁ
 ਬਿਭੁਬਿਭੁਕਾਕੁੰਮਗੋ॥ ਭੁਰਅਨਿਉਰਨੀਭੇਭ
 ਗੋ॥ ਬੇਸ੍ਵਏਕਜਿਖਤਨਹਿਬੰਚੀ॥ ਐਸੀਮਾਗਿਕੀਚ
 ਕਮਾਚੀ॥ ੨੧॥ ਗੁਚਕਿਖਤਬੇਸ੍ਵਜੇਗਈ॥ ਟਗਰਿਨੁਪਕ
 ਰਿਬੋਰਿਸੋਊਰਈ॥ ੭੮॥ ਇਹਇਨਿੰਨੁਛਪਕਗੋ॥ ਕਪੁਰੈ
 ਤਿਨਐਚਿਨਿਕੈ॥ ੨੨॥ ਜੇਬੇਸ੍ਵਕਛਨਕੰਗਯੋ॥ ਬੁ
 ਭਤਵੁਨਦੀਮੰਧਿਭਯੋ॥ ਧਰਧਰਭਭਅਨਿਇਕਕਹੰ
 ॥ ਬੁਭਿਬੁਭਿਸਭਿਤਮੋਮਰਈ॥ ੨੩॥ ਕੁਕਿਕੁਕਿਬੇਸ੍ਵ
 ਸਭਰਈ॥ ਕਿਨੰਧੀਪੁਰਖਨਐਚਿਨਿਕਗੀ॥ ਭੁਰਅਮਰਿ
 ਭੁਰਅਨਿਜੁਤਰੇ॥ ਇਕਸੋਸਭਿਤਇਛੇਬੋ॥ ੨੪॥ ਜੇ
 ੭੮॥ ਰਸਰਸਮਨਤਿਲਕੈਭਈਖਟਮਨਭਈਇਜਗਾ
 ਬੁਭਿਮਗੀਬੇਸ੍ਵਸਕਲਕੋਊਨਸਕਿਯੋਨਿਕਗੀ॥ ੨੫॥ ਜੇ
 ਪਈ॥ ਤਬਰਨੀਨਿਪੈਚਲਿਗਈ॥ ਭੰਤਿਭੰਤਿਸਮਝਾ
 ਵਤਭਈ॥ ਪਤਿਤੁਮਕਛੁਸੋਕਨਬਿਚਰਹੁ॥ ਇਨੁਗਨਿਖ

ਨਕੇਸੰਗਬਿਹਰੁ ॥ ੨੨ ॥ ਐਸੇਸ੍ਵੈਲਿਪਠੈਖੁ
 ॥ ਕਮਕੇਲਤਿਨਸੰਗਕਮੈਖੁ ॥ ਜੀਤੁਮਕੰਗਖਿਕ
 ਰਤਗਹਿਹਿਸੁੰਦਰੀਕਈਜਗ ॥ ੨੩ ॥ ਦੋਹਰਾ ॥ ਮੁਕੁਰ
 ਵਚੁਪੁਰੈਗਹਿਯੋਸਕਿਯੋਨਚਰਿਤਬਿਚਰਿ ॥ ਪ੍ਰਗਟ
 ਅਖੋਸਥਿਸਤਰਨੀਦੇਸੰਘਰਿ ॥ ੨੪ ॥ ੧ ॥ ਏਤਮੁ
 ਜੀਓ ॥ ਪਾਖਿਨੇਇਛਾਚਰਿ ॥ ਮੇਰੀਰੁਪਸੰਚਾਰਏ
 ਕੇਸੰਸਤਸੁਦੈਚਾ ॥ ਤਮਮਪਤਮਸਤੁਸੁਤਮਸਤ
 ॥ ੧੬੭ ॥ ੩੩੩੪ ॥ ਅਯੁਗੁ ॥

ਜਮਹਿਏਕਅਹੀਰਨੀਹੈ ॥ ਸਹਪਗੀਤਕੰਜਗਕਹੈ ॥ ਅ
 ਤਿਉਤਿਮਤਿਹੰਅੰਗਬਿਰਜੈ ॥ ਜੋਕੰਨਿਗਖਿਚੰਦ੍ਰਮ
 ਲਾਜੈ ॥ ੧ ॥ ਰੰਗੀਰਮਅਹੀਰਿਕਤਹੰ ॥ ਲਗੀਲਗਨਤਿ
 ਯਾਕੀਉਹੰ ॥ ਜਬੋਸੋਯੋਅਪੋਨੇਪਤਿਜਨੈ ॥ ਕਮਕੇਲ
 ਤਿਹੰਸੰਗਪ੍ਰਮਾਨੈ ॥ ੨ ॥ ਏਕਦਿਵਸਤੋਸੰਪਤਿਸੋਯੋ ॥ ਕ
 ਮਕੇਲਕਰਿਅਤਿਦੁਖਖੋਯੋ ॥ ਰੰਗੀਰਮਤਹੰਚਲਿਅ
 ਯੋ ॥ ਕਿਰਿਪਰਚਲਿਯੋਦਵਨਹਿਪਯੋ ॥ ੩ ॥ ਜਗਤੁ
 ਤੀਤਿਯਾਲਖਿਲੀਨੈ ॥ ਨੈਨਨਸੈਨਮਿਤਕਹੰਦੀਨੈ ॥ ਖ
 ਗ੍ਰਿਹਤੀਸੁਐਚਿਮਗਈ ॥ ਨਿਜੁਪਲਕਕੇਨਿਕਟਬਿ
 ਛਈ ॥ ੪ ॥ ਯਿਯਕੇਅੰਗੀਲਗਨਕਹਿਯੋ ॥ ਅਸਨਤਿਹੰ
 ਖਗੀਪਰਪਹਿਯੋ ॥ ਮਨਮੈਨਤੋਕੋਭੋਗਕਮਯੋ ॥ ਮੁਰਖਨ
 ਹੰਭੇਰਨਹਿਪਯੋ ॥ ੫ ॥ ਅਭਿਲਾ ॥ ਚਿਮਟਿਚਿਮਟਿਕਹਿ
 ਭੋਗਅਪਿਕਤਸੋਕਿਯੋ ॥ ਅਪਰਪਨਕਹਿਕੈਕਹਿਜਰ

ਬਿਰਾਇਯੋਸੇਤਹਿਯੋਮੁਖਕਛੁਭੇਰਨਪਾਇਯੋ॥
 ਹੋਧਰਖਗੀਪਰਕਸਾਇਨੁਕਰਮਕਮਾਇਯੋ॥੬॥੨੦੧॥ਉ
 ਗਚਿਮਾਇਯੋਪਖਸੋਗਹਿਯੋਕੇਲਜਾਤਨਕੀਨਾ॥ਖਗੀਰ
 ਈਪੁਨਿਦਰਕਰਿ ਜਗਬਿਰਕਰਿਚੀਨਾ॥੭॥੧੧॥ਇਤਿ
 ਸ੍ਰੀਚਰਿਤਪਾਖਾਨੇਤ੍ਰਿਕਾਚਰਿਤ੍ਰੇਮੰਤ੍ਰੀਪੁਸ਼ਪਚਾਰ
 ਇਕੋਸੰਅਠਸਠਵੰਚਰਿਤ੍ਰਸਮਾਪਤਮਸਤ੍ਰਸੁਭਾਸਤ
 ॥੧੬੮॥੩੩੪੧॥ਅਠਜੀ॥ ਰੇਹਮਾਪਲ
 ਵਲਕੋਰਜਹੈਸਰਬਸਿੰਘਤਿਹੰਨਮਾਰਿਸਰੇਸਕੇ
 ਏਸਜਿਹੰਨਜਤਅਠਹੁੰਜਾਮ॥੧॥ਚੰਪਈ॥ਕਲਾਸੁਬੀ
 ਠਹਿਬਰਨਗੀ॥ਮਥਿਸਮੁੰਦ੍ਰਜਨੁਸਤਨਿਕਗੀਜੇਬ
 ਨੇਜੇਤਿਅਧਿਕਤਿਹੰਸੈ॥੨॥ਵੇਦਅਦੇਵਨੁਕੋਮਨੇਮੇ
 ਹੈ॥੨॥ਗਵਤਸਿੰਘਬਿਲੇਕਤਭਈ॥ਹਰਅਰਬਸਿ
 ਰਨੀਹੈਗਈ॥ਸੁਹਚਰਿਪਠੇਬੁਲਾਯੋਜਥੈ॥ਕਮਕੇਲ
 ਤਸੋਕਿਯਤਥੈ॥੩॥ਐਸੀਭੀਤਿਜਗਨਿਤਿਅਵੈ॥
 ਵਰਨੀਸੋਭੇਗਕਮਵੈ॥੨॥ਸੀਏਕਤਹੰਚਲਿਆਈ॥
 ਨਿਗਖਮੀਤਤਿਹੰਗਹਿਯੋਲੁਭਈ॥੪॥ਕੇਲਕਮਾਇ
 ਜਗਜਬਅਯੋ॥ਚੇਗੀਕੋਲਾਖਿਰੁਪਲੁਭਯੋ॥ਗਨਿਯ
 ਹਿਡੀਹਿਦੈਤੰਦਯੋ॥ਤਕੀਸੇਜਸੁਹਵਤਭਯੋ॥੫॥ਕੇ
 ਲਾਥਿਨੰਗਨੀਅਕੁਲਾਈ॥ਤਕੋਪੈਡਬਿਲੇਕਨਅ
 ਈ॥ਕਹੰਗੇਪ੍ਰੀਤਮਨਹਿਅਏ॥ਕਹੁਬੈਰਿਨੇਸੋਭਿਯੁ
 ਏ॥੬॥ਸੁਪਿਭੁਲੀਧੋਕਿਨੁਭੁਲਾਯੋ॥ਖੋਜਤਹਿਯੋਪੈ

ਭਨੰਹਿਧਯੋ॥ ਤਸਦਿਯੋਕਿਨੁਤਿਹੰਆਈ॥ ਭੇਦ
 ਭਈਕੋਭੁਭਮਿਨਿਭਈ॥ ਆਵਤੈਕਿਅਇਕਥੀ
 ਗਈ॥ ਆਵਹਿਗੋਕਿਰੁਪਕੋਗਈ॥ ਮਿਲਿਹੈਯਸਾਇ
 ਸੁਖਰਈ॥ ਬਗੀਬਗਲਗਿਬਗਲਗਈ॥ ੮॥ ਯੋਗਿ
 ਤਚਿਤਿਤਹੰਪਗੁਧਗਿਯੋ॥ ਮੀਤਚੇਗਿਯੋਹਿਗਮਤਨਿ
 ਹਗਿਯੋ॥ ਸਿਰਪਗਲਗੋਕੋਪਤਬਭਈ॥ ਜਾਇਖਬ
 ਗਿਗਜਤਨਰਈ॥ ੯॥ ਦੋਹਰਾ॥ ਘਰਬੋਏਬੈਠਿਯੋਕਹ
 ਪਗੀਧੰਮਤਵਧਗਾਖੜਗਹਬਗਹਿਦੇਖੁਚਲਿਅ
 ਥੈਰੋਭੁਪਸਾਗਿ॥ ੧੦॥ ਤਬਗਜਾਚੇਗੀਭਏਤਕੋਮਤ
 ਨਿਯੋਗਿ॥ ਦੁਹੰਅਨਕੋਮਾਤਭਯੋਸਕਿਯੋਨੁਮੁਕੁਥਿ
 ਚਗ॥ ੧੧॥ ਇਹੰਚਰਿਤਕੋਚਲਾਗਜਾਸੋਛਲਕੀ
 ਨਾਜਾਤਵਨਚੇਗੀਸਹਿਤਪਠੈਧੰਮਜਾ॥ ਸਦੀਨ॥
 ੧੨॥ ੧॥ ਇਤਿਸ੍ਰੀਚਰਿਤਪਾਖਿਆਨੇਤ੍ਰਿਯਾ ਚਰਿਤ੍ਰਸ
 ਤ੍ਰਿਭੁਪਸੰਬਾਰੇਇਕੋਸੋਭੁਤਹਤਰਵੰਚਰਿਤ੍ਰਸਮਾ
 ਪਤਮਸਤੁਸੁਕਾਮਸਤੁ॥ ੧੬੪॥ ੩੩੫੩॥ ਅਯ
 ਜੂ॥ ਦੋਹਰਾ॥ ਘਰਗੀਘਰਬਸੈਕਚਨ
 ਸਿਧਸੁਨਮਾ॥ ਸਹਿਬਰਈਤ੍ਰਿਯਗੋਜਾਹਿਸਤਵੈ
 ਕਾਮ॥ ੧॥ ਚ੫੨॥ ਤਹਿਜਗਨੀਨਬਥਿਚਗਿਯੋ॥ ਏ
 ਕਦਿਵਸਇਹੰਭੀਤਿਉਚਗਿਯੋ॥ ਦੋਸਛਗਿਪਰੇਸ
 ਸਿਧੈਯੋ॥ ਅਧਿਕਕਮਾਇਤੁਮੈਪਨਲਿਖੈਯੋ॥ ੨॥ ਜਾਤ
 ਭਯੋਯੈਸੇਬਚਕਹਿਯੋ॥ ਲਾਧੀਧੰਮਕੋਨੇਸੋਗਹਿਯੋ

॥ ਸਾਹਿਬ ਦੇ ਤਬਜ਼ਰਬੁ ਲਾਯੋ ॥ ਕਾਮ ਤੇ ਗਤਿ ਹੋਸਾ
 ਥਕ ਮੋਯੋ ॥ ੩ ॥ ਗਿਹ ਕੋ ਨ ਸੋ ਪਤਿ ਹਿਨਿ ਹੋਯੋ ॥ ਏਹੈ
 ਚੰਚਲਾ ਚਰਿਤ ਬਿਚਾਰਿਯੋ ॥ ਲਪਟਿ ਲਪਟਿ ਆਸਨ
 ਸੋ ਜਾਵੈ ॥ ਕੁਕਿ ਕੁਕਿ ਇਹੰ ਭਾਂਤਿ ਸੁਨਾਵੈ ॥ ੪ ॥ ਜੋ ਪਤਿ
 ਹੋਤ ਅਜੁ ਪਰਮ ਹੀ ॥ ਕਿਓਂ ਹੋਰ ਤੈ ਮਮ ਪਰਛੰਹੀ ॥
 ਪ੍ਰੀਤ ਮਨ ਹੀ ਅਜੁ ਹਿਯੋ ਮੋਗਾ ॥ ਅੰਬ ਹੀ ਸੀ ਸੋਢੋਰੋ
 ਤੋਗਾ ॥ ੫ ॥ **ਦੋਹਰਾ** ॥ ਅਤਿ ਗਤਿ ਤੈ ਸੋ ਮਾਨਿਕੈ ਚੀਨ੍ਹ ਜਾਹੁ
 ਠਾਇ ॥ ਅਪੁ ਅਧਿਕ ਪੀਟਤ ਭਈ ਹਿੰਦੈ ਸੋ ਕਉ ਪਜਾ
 ਇ ॥ ੬ ॥ **ਚੌਪਈ** ॥ ਮੇਰੇ ਅਜੁ ਪਰਮੁ ਇਨ੍ਹ ਖੋਯੋ ॥ ਪ੍ਰਨਾ
 ਥ ਗਿਹ ਮੰਝਨ ਹੋਯੋ ॥ ਅਬ ਹੋਏ ਟੁਟਿ ਮਹਲ ਤੋ ਪਹਿਰੇ
 ॥ ਨਤ ਮਾਹਿਕਟ ਹੀ ਮਹਿਰੇ ॥ ੭ ॥ ਕੈਧੈ ਅੰਗ ਅਗਨਿ ਮੈਂ
 ਜੋਗੈ ਕੈਧੈ ਪਿਯੋ ਪੈ ਜਾਇ ਪੁਕਰੈ ॥ ਜੋਗ ਵਰੀ ਜਾਹਤ ਜਿਗ
 ਯੋ ਮੇਰੇ ਪਰਮ ਲੇਖ ਸਭ ਭਯੋ ॥ ੮ ॥ **ਦੋਹਰਾ** ॥ ਯੋ ਕਹਿਕੈ
 ਮੁਖ ਤੋ ਬਚਨ ਜਾਮ ਪਰਲਈ ਉਠਾਇ ॥ ਉਰਗ ਬਿਖੇ
 ਮਾਹਨੁ ਲਗੀ ਨਿਜਿ ਪਤਿ ਕੈ ਰਿਖਾਇ ॥ ੯ ॥ **ਚੌਪਈ** ॥ ਐ
 ਸੇ ਨਿਗਿਖਤ ਵਨ ਪਤਿ ਧੋਯੋ ॥ ਜਮ ਪਰਛੰਹੀ ਨਿਹ ਬਤੋਂ
 ਲਾਯੋ ॥ ਪ੍ਰਥਮ ਘਾਇਤੁ ਮਹਾ ਮੈ ਪ੍ਰਹੋਗਾ ॥ ਤਾਪ ਛੋਂ ਅਪ
 ਨੇ ਉਮੇਰੇ ॥ ੧੦ ॥ ਤੇਰੇ ਪਰਮ ਲੇਖ ਨਹਿ ਭਯੋ ॥ ਜੋਗ ਵਰੀ
 ਜਾਹਤ ਜਿਗ ਯੋ ਰਸ ਸਿਰਬ ਲੇਸੀ ਸਿਖ ਹਰਿ ਲੀਨੀ ॥
 ਸੀਰਧੁ ਨ ਬਤਿਯਾ ਗਿਨ ਹਿੰਦੀ ਨੀ ॥ ੧੧ ॥ **ਦੋਹਰਾ** ॥ ਸੁਨੁ ਅ
 ਥਲਾ ਮੈ ਅਪਨੇ ਕਰਤ ਨਹਿ ਯਮੈਰੇ ਸਾ ॥ ਜਾਹੇ ਜੋਰ ਭਜਿ

ਭਜਿਗਿਯੋਤੋਰਕਛੁਨੇਦਸ ॥ ੧੨ ॥ ੧ ॥ ਇਤਿਸ੍ਰੀਚੰ
 ਚਪਿਆਨਤ੍ਰਿਯਾ ਚੰਦ੍ਰਮੰਤ੍ਰੀਪਸੰਖਾਰੇਇਕਸੇ
 ਮਾਰਵੰਚੰਦ੍ਰਮੰਤ੍ਰੀਪਸੰਖਾਰੇਇਕਸੇ ॥ ੧੩ ॥
 ॥ ੩੩੬੫ ॥ ਅਜੀ ॥ ਚੰਪਈ ॥ ਐਡੇਰ
 ਇਇਕੁਟਭਟਿਜੈ ॥ ਗੀਤਕਲਾਤਿਹੰਤ੍ਰਿਯਾਕਿ
 ਜੈ ॥ ਬੀਗਮਰੇਤਿਨ ॥ ਬੀਗਮਿਹੰਤ੍ਰਿਯੋ ॥
 ਤਵੈਚਿਤਤੋਂਤਾਟਬਿਸਾਗਿਯੋ ॥ ੧ ॥ ਜਾਗਬਾਗਾਰ
 ਗਾਬਾਪਿਖਾਟਗਤਿਜੁਪਤਿਹੰਤ੍ਰਿਯੋ ॥ ਸੋਭਗਕਮਾਇ
 ॥ ਤਿਮੈਜਨੰਸੰਚੁਤ੍ਰਿਤੁਹਮਾਗੀਅਇ ॥ ੨ ॥ ਚੰਪਈ
 ਐਡੇਰਇਏਕਦਿਨਆਯੋ ॥ ਚੁਖਤਨਹਿਊਬਚਨ
 ਸੁਨਯੋ ॥ ਤੁਮਕੋਗਨਬਇਕਭੰਗਾਤੋਂਖੀਝਤ
 ਚਿਤਹਮੇ ॥ ੩ ॥ ਚੰਪਈ ॥ ਏਕਬੈਰਮੈਤਵਨਿਮਿ
 ਤਿਗਾਖੋਧੰਮਬੁਲਾਇ ॥ ਤਾਤੋਂਤੁਰਤੁਕਗਇਯੋਅ
 ਪਨਇਲਾਜਬਨਾਇ ॥ ੪ ॥ ਚੰਪਈ ॥ ਐਡੇਰਇਤਵੈ
 ਯੋਕਿਯੋ ॥ ਬੀਗਮਰੇਵੈਬੋਲਿਕਮਿਲਿਯੋ ॥ ਯਾਗਰ
 ਕਗਰਹਕਿਯਾਕਮਿਯੋ ॥ ਜਤੋਂਗਾਬਡੇਪਹਹਿਯੋ ॥
 ੫ ॥ ਬੈਰਤਵੈਯੋਬਚਨਉਚੇਗਾ ॥ ਬਡੇਗਾਇੰਭੰਗ
 ਤਿਹੰਗਾਯੋਕੀਤਮੰਤ੍ਰ ॥ ਨਹਿੰਕਈ ॥ ਏਕਤੰਤ੍ਰ
 ਵੈਤੰਤ੍ਰਈ ॥ ੬ ॥ ਮਰਾਅਧਿਕਆਪਲੇਪਜੀ ॥ ਐ
 ਰਾਪਨੀਤ੍ਰਿਯਾਕਹਿਦੀਜੈ ॥ ਖਟਤੋਂਬਾਧੇਤੁਮਹੇ
 ॥ ਮੁਖਤੋਂਪਰੇਕਬਿਤਨਕੋ ॥ ੭ ॥ ਏਕਬੀਗਇੰਭੰਗ

ਤਿਯਾਂਹਿਗਿਯੋਬਹੋਲੇਲਨਿਹਾਗਿ॥ਤਬਹੀਸਭਹੀਚਿ
 ਤਤੋਰਈਪਠਨੀਡਗਿ॥३॥ਬਨਿਕਕਲਾਬਾਭਾਤੁਤੀ
 ਲੀਨੀਨਿਕਟਬੁਲਾਇ॥ਅਮਿਤਰਿਕਬੁਤਕਦਿਯੋ
 ਵਪੁਤਿਰਈਪਠਾਇ॥४॥ਚੈਪਈ॥ਬਨਿਕਕਲਾਚ
 ਲਿਕੈਤਿਤਅਈ॥ਜਹੰਕਲਾਸੰਗੀਤਸੁਹਈ॥ਜਥੈ
 ਖਾਨਕੀਉਪਮਾਕਗੀ॥ਏਸੁਨਿਬਾਤਨਾਹਿਵਹਛਗੀ॥੫॥
 ਇਨਬਾਤਨਅਬਲਾਉਰਝਈ॥ਇਹੈਬਤਾਪਿਅਸੁ
 ਨਤਸੁਹਈ॥ਮੈਇਕਬਗਾਬਨਾਯੋਭੋਲਾ॥ਮੁਹਿਲੈ
 ਸੰਗਤਹੰਤੁਮਚੋਲਾ॥੬॥ਅਬੋਲੈਮੈਕਤੁੰਨਹਿਗ
 ਈ॥ਪੈਡਅਪੈਡਨਪਾਵਤਭਈ॥ਗਵਿਸੀਸਿਕੈਮੁਖ
 ਮੈਨਦਿਖੋਯੋ॥ਪਿਯਾਬਿਨੁਕਛੁਨਮੈਕਹੰਭੋਯੋ॥੭॥ਪ
 ਤਿਤਿਹੰਕਹਿਯੋਤਹੰਤੁਮਜੈਯਹੁ॥ਯਕੋਬਗਾਦੇਖਿ
 ਫਿਗਿਯੋਯਹੁ॥ਬੀਤੀਗਿਨਿਪ੍ਰਾਤਜਬਭਈ॥ਤਿਸੀਖ
 ਨਕੇਘਰਮੈਗਈ॥੮॥ਤਹੀਬਗਾਨਿਰੰਜਨਗਯੋ॥ਪਾ
 ਵਤਤਹੰਨਹਿਨੰਹਿਭੋਯੋ॥ਖੋਜਤਅਪਿਕਤਹੰਤਿ
 ਯਪਈ॥ਜਹੰਦਵੇਲੀਖਾਨਬਨਈ॥੯॥ਰਹਗਾਤਿ
 ਯਨਿਕਸੀਤਿਹੰਖਾਨੇਸੁਅਤਿਹੰਭੋਗਕਮਾਇ॥ਬ
 ਰਨਲਾਗਿਪਤਿਹੰਗਯੋਸੰਕਿਰਹੀਮੁਖਨਿਯਾਇ॥੧੦॥
 ਚੈਪਈ॥ਜਬਹੀਵਿਸੁਨਿਰੰਜਨਪਗੀ॥ਬਨਿਜਕਲ
 ਕੀਨਿਰਕਗੀ॥ਮੁਹਿਕਹਿਸੰਗਨਮੋਭਈ॥ਪੈਡਚੁਕਿ
 ਪਰਘਰਮੈਗਈ॥੧੧॥ਮੈਕੋਪਕਰਿਪਠਨਨੁਲੀਨੀਕਾ

ਮਕੇਲਬਹੁਮੈਸਕੀਨੋ॥ਤਵਬਲੁਚਲੈਤਯਕੋ
 ਮੰਗੀਨਹਿਕਾਜੀਪੈਜਾਇਪੁਕੰਗੋ॥੧੨॥ਯਮੈਚੁਕਨ
 ਤੇਗੀਭਈ॥ਪੈਡਚੁਕਪਰਘਮੈਗਈ॥ਪੈਠਨਨਤਕੋ
 ਗਹਿਲੀਨੋ॥ਕਾਮਭੋਗਤੋਰਸੰਗਕੀਨੋ॥੧੩॥ਭਲੇਭ
 ਯੇਤੁੰਘਰਫਿਰਿਆਈ॥ਪਕਰਿਤੁਰਕਨੀਕਰਿਨਹਿਲ
 ਈ॥ਜੋਕੋਉਧੰਮਮਲੇਛਨਅਵੈ॥ਧਰਮਸਹਿਤ
 ਫਿਰਿਜਾਨਨਪਾਵੈ॥੧੪॥ਤੁਮਪਤਿਮਾਥਨਅਪਨੈਧੁ
 ਨੋ॥ਮੇਰੀਸਕਲਕਥਾਕਹੁਸੁਨੋ॥ਸਕਲਕਥਾਮੈਤੁਮੈ
 ਸੁਨਊ॥ਤਤੋਤੁਮੇਭ੍ਰਮੰਹਿਮਿਟਊ॥੧੫॥ਜਬਮੈਭੁ
 ਲਿਧੰਮਤਿਹੰਗਈ॥ਤਬੰਹਿਪਕਰਿਤੁਰਕਨੁਮੁਹਿਲ
 ਈ॥ਤਬਮੈਤਿਨੋਸੈਐਸਉਚੰਗੋ॥ਤੁਮੈਨਸੁਣਤਨ
 ਥਾਮੋਗੋ॥੧੬॥ਐਸੇਕਹਿਹਿੰਦਿਤੁਤੁਰਕਨੀ॥ਮੋਕੋ
 ਲਗੇਲੇਗਾਮਿਲਿਘੁਰਕਨਾਕੈਤੁੰਹਿਹਮਾਗੀਨਗੀ॥
 ਨਤਰੇਤੋਠੰਗਤੁਹਿਮਗੀ॥੧੭॥ਅੰਗੋ॥ਤਬਮੈਤ
 ਸੋਚਿਤਭੀਤਿਐਸੇਕਿਯੋ॥ਨਿਜੁਭਗਤੇਨਖਸਾਥ
 ਕਫਿਸੁਨਤਰਯੋ॥ਪ੍ਰਥਮਅਲਿਗਨਖਨਸਥਾਂਸਿ
 ਮੈਕਰਿਯੋ॥ਹਿਬਹੁੰਮੁਖਤੋਬਚਨਤਾਹਿਮੈਉਚਰਿ
 ਯੋ॥੧੮॥ਗਤਿਆਈਹੋਮਹਿਸੁਮੈਗ੍ਰਿਹਜਾਤੋ॥ਤੁਮੈ
 ਸਥਬਹੁੰਲੇਲਨਭੋਗਕਮਾਤੋ॥ਸੰਗਮਨੁਛਰੈਮੈ
 ਤਹੰਪੁੰਚਾਇਯੋ॥ਹਿਵਿਵਸਤੋਮੈਕੋਬਹੁੰਭੁਲਾਇ
 ਯੋ॥੧੯॥ਸੁਨਿਐਸੇਬਚਮੋਹਿਖੰਨਤਬਤਜਿਰਿਯੋ॥

ਕਮੇਰੇਗਤਿਹੰਸੰਗਨਮੈਐਸੋਕਿਯੋ॥ਤਬਤੁਮਕੈਮੈ
 ਮਿਲੀਤਹੰਤੇਅਇਕੋ॥ਅਬਤੁਮਕਿਯੋਹੰਸੋਕੈਲੇ
 ਹੁਬਚਾਇਕੋ॥੨੦॥੨੦॥ਸੁਨਿਐਸੇਬਚਮੁਕਿਤ
 ਬਛੁਲਿਗੋਯਮੁਸਕਾਇ॥ਭੇਰਨਜਾਨਿਯੋਬਾਲੋਕ
 ਅਈਭਗਹਿਛੁਗਾਇ॥੨੧॥੧॥ਇਹੋਸੁਚਰਿਤਪ
 ਯੋਗਨਾਯਕਾਚਰਿਤਮੈਐਕਾਸੀਨਾਵੇਏਕੈਸੰਗ
 ਹੰਸਰਵੇਚਰਿਤਸਮਾਪਤਸਤਸਹਮਸਤ॥੧੨
 ॥੩੪੦॥ਅਫਜੀ॥ ਚੰਦਾ ਮੋਕਲਗ
 ਕਮੋਕਲਨਿਪਭੋਗਾ॥ਪਿਤਮਾਤਪਛਨਉਜਿਯੋਰ
 ॥ਸੁਰਤਦੇਤਿਹੰਸੁਤਭਟਿਜੈ॥ਜਾਸਮੁਗੁਪਕਵਨ
 ਤਿਖਾਰਿਜੈ॥੧॥ਅਪਨੰਤਵਨਸੁਖੰਬੁਬਨਯੋਸ
 ਭਭੁਪਨਕੋਬੋਲਿਪਠਯੋ॥ਕਸਟਤੁਰੈਹਿਖੰਚਕਿ
 ਜੋਅਵੈ॥ਸੇਈਗਜਸੁਤਕੋਪਵੈ॥੨॥ਅਫਜੀ॥
 ਸਤਗੁਰਨਕੋਬਲੋਜੋਨਰਕਮੈਧੋਗਾ॥ਕਸਟਤੁਰੈ
 ਹੁੰਦੁਰਤੁਰਤੁਇਹੰਮਗੁਪੈਗਾ॥ਲੀਕਬਡੀਲਹੁਬਿ
 ਨੁਕਰਛੁਏਜੋਕੋਗਾਹੰਸੇਈਨਿਪਬਰਮਾਜਾਨ
 ਹਮਕੋਬੋਗਾ॥੩॥ਜਹੰਪੈਸਹੰਤੇਤੰਭੀਖਬਰੈਗਈ॥
 ਅਚਗਾਕਥਾਸੁਨਿਮੰਨਸਤਸਭਹੀਭਈ॥ਤਬਹ
 ਜਗਤਤਿਖਾਐਸੇਬਚਨਸੁਨਾਇਯੋ॥ਹੰਜਗਤਿਕੋ
 ਭੁਮੁਸਭਹੀਤਵੈਮਿਟਾਇਯੋ॥੪॥ਤੁਭੁਜਗਲਈਮੰਗ
 ਇਬਰਤਕੋਸੁਕਿਯਾਨਹਰੋਬਰਿਬੋਗਿਯਾਬੋਲਿਤੁ

ਜੀ ਨਕਸਾ ਜਗਗੋ ਕਿਤੇ ਛੇਕੇ ਕਿਤੇ ਛੈਲੇ ਮੇਗੋ ਕਿ
 ਤੇ ਛਤ੍ਰ ਪਈ ਨਕੇ ਛਤ੍ਰ ਤੇਗੋ ॥ ਲੇਗੇ ਜੂਨੇ ਗੋਲੀ ਨਕੇ
 ਖੇਤ ਜੁਝੇ ॥ ਚਲੇ ਭੀ ਜੇਕੇ ਤੇ ਨਹੀ ਜਾਤ ਬੁਝੇ ॥ ਭਰੇ ਲਾ
 ਜਕੇ ਤੇ ਹਠੀ ਕੋ ਪਚੁਕੇ ॥ ਚੁੰਓ ਰਤੇ ਮਾਰੀ ਮਾਰਿ ਕੁਕੇ ॥ ੧੬
 ॥ ਚੁੰਓ ਰਗੇ ਝੇਗੇ ਘੇਰਿ ਅਏ ॥ ਹਟੀ ਖਾਨਕੇ ਪੋਲਿ ਏਸੇ
 ਨਧੇ ॥ ਇਤੈ ਸੁਰੇਸੇ ਉਤੈ ਵੈ ਚਿਰ ਜੈ ॥ ਮੰਡੇ ਪਕੇ ਕੇ
 ਨਹੀ ਪੈਗੁ ਭਾਜੈ ॥ ੧੭ ॥ ਰੇਹਲਾ ਛੇਕੇ ਖੇਤ ਪਗੁ ਨਟੇ ਗੇਰੇ ਸੁ
 ਰਮੰ ਚਾਇ ॥ ਰੇਸੰਦਿ ਸਨਗੇ ਝੇਗੇ ਝੰਦਿ ਘੇਰਿ ਲਿਖੇ ਭਰ
 ਆਇ ॥ ੧੮ ॥ ਭੁਜੰਗ ਛੰਦ ॥ ਕਿਤੇ ਗੋਲਿ ਗੋਲ ਮਹਾ ਬਾਨ
 ਛੇਗੇ ॥ ਕਿਤੇ ਗਰਬ ਪਈ ਨਕੇ ਗਰਬ ਤੇਗੇ ॥ ਪਈ ਮਾਰਿ ਭਾਗੀ
 ਕਹੰ ਲੋਚ ਖੋਨੀ ॥ ਉਠੀ ਜਾਨੁ ਮਖੀ ਫੁਕੀ ਮਾਖਿ ਮੇਨੀ ॥ ੧੯ ॥
 ਰੇਹਲਾ ਬੱਜ ਬਾਨ ਚਿਛੁ ਅਨਭਏ ਖੀਰ ਲੇਗੇ ਨਮੰ
 ਗਿੰਲ ਗੀਤੁ ਪਕਰੀ ਉਗਚਿ ਖੇਜੁ ਝੇਖੰ ਬਲ ਵੰਗ ॥ ੨੦ ॥
 ਚੰਪਈ ॥ ਬਲ ਵੰਗ ਖੰ ਜਬ ਪੀਰ ਟੁਜੁ ਝੇ ॥ ਅੰਭ ਟੁਮ
 ਏ ਜਤਨੰ ਹਿ ਬੁਝੇ ॥ ਭਜੇ ਸੁਭਟ ਅਵਤਭਏ ਤਹੰ ॥ ਜੀ
 ਬਨ ਖੰਨ ਖੇਤ ਮੈ ਜਹੰ ॥ ੨੧ ॥ ਰੇਹਲਾ ਬਲ ਵੰਗ ਕੋ ਸੁ
 ਨਿਮੁ ਏ ਸੰਕਿਰੇ ਸਭ ਸੁਗਾ ॥ ਬਿਨੁ ਸਿਯੋ ਸੀਤ ਲਭਏ ਖੰ
 ਏ ਜਨੁ ਕੂਪੁਗਾ ॥ ੨੨ ॥ ਅਤਿ ਲਾ ॥ ਚਪਲ ਕਲਾ ਜੇ ਬਨ ਖੰ
 ਜ ਚੈ ਨਿੰਤ ਮਿਯੋ ॥ ਗਿਰੀ ਪਗਨਿ ਮੁਰਛਾਇ ਕੰ ਮਸਮ ਮਿਯੋ
 ॥ ਪਤੀਲਿ ਖੀ ਬਨ ਇਚਿ ਸਿਖ ਸੰਚੰ ਪਿਕਗਿ ॥ ਹਟੀ ਨ
 ਪਨੁ ਜੁ ਚਲਾਇ ਪਨੁ ਖਰਿ ਝਸੰ ਪਿਕਗਿ ॥ ੨੩ ॥ ਸੁਨੰ ਕੰ

ਹੁਜੁ ਅਬੋਜੋਤੁ ਮਾਕੋ ਬੋਗੋਤਿ ਮੈਰੇ ਉਬਤਾਇ ਜਗਤੁ
 ਕੋਕਗਾ ਪ੍ਰਥਮਾ ਚਿਅ ਹੋਸੇ ਸੋ ਕਰ ਬਠਹਰਾਇਯੋ ਹੋਤੈ ਸੋਹਿਪੁ
 ਤਿਯਾਂ ਸੋਸੇ ਬਾਂਧਿ ਚਲਾਇਯੋ ॥੧੭॥ ਚਿਅ ਹੁਕੁ ਅਰਤ ਸੋ
 ਕਰਿ ਬਠਹਰਾਇਯੋ ॥ ਵੈਸੇ ਹਿਪਤਿ ਯਾਂ ਸੋਸੇ ਬਾਂਧਿ ਚਗਾ
 ਏਯੋ ਗਤੁ ਗਾਫ਼ੇ ਕੇ ਮੰਝ ਪਰਿਯੋ ਸਰਜਾਇ ਕਰਿ ਗੋਹਿ ਨਿਗਿਖਿ
 ਅੰਕਤਿ ਹੰਨ ਗਿਲਿਯੋ ਉਰਲਾਇ ਕਰਿ ॥੧੮॥ ਦੋਹਰਾ ॥ ਬਿਸਿ
 ਖਪੁ ਹੁੰਦੇ ਯੋ ਮੀਤ ਕੇ ਪਤਿ ਯਾ ਲੀਨੇ ਸੰਗਾ ॥ ਆਖੈ ਅਤਿ
 ਨਿਮਲ ਭਈ ਨਿਰਖਤ ਵੇ ਕੇ ਅੰਗਾ ॥੧੯॥ ਚਪਲ ਕਲਾ
 ਸੋਜ ਬੁਕੁ ਅਗ ਚਿਅ ਹਬਦਿਯੋ ਸੁਖ ਪਾਇ ॥ ਵੈਸੇ ਹਿਸਰ
 ਸੋ ਬਹੁ ਗਿਲਿਖਿ ਪਤਿ ਯਾਂ ਚਈ ਚਲਾਇ ॥੨੦॥ ਚੰਪਈ ॥
 ਪਤਿ ਯਾਂ ਬਿਖੈ ਏਹੈ ਲਿਖਿ ਡਗਿਯੋ ॥ ਸੁਨੇ ਕੁੰ ਅਗੁ ਬਚ
 ਨਹ ਮੋਗਾ ਪ੍ਰਥਮੈ ਬਰਿਬੰਦ ਇਹੰ ਕੀਜੈ ॥ ਤਪ ਛੇਯਾ ਗਤੁ
 ਕੋਲੀਜੈ ॥੨੧॥ ਅਛਿਯਾ ਵੈਸੇ ਹਿਸਰ ਯਾ ਗਤੁ ਕੋ ਘੋਰ
 ਡਗਿਯੋ ॥ ਹਿਯਾਂ ਤੇ ਜੋ ਨਗਨਿਕ ਸੈ ਤਹਿ ਸੰਘਾ ਰਿਯੋ ॥ ਆਵੈ
 ਜੋ ਜਨ ਪਾਸ ਬੰਦ ਤਿਹੰ ਕੀਜੈ ॥ ਹੋ ਬਹੁ ਹੋ ਦੁਗਾ ਛੁਰਾਇ
 ਕਿਨੂੰ ਮੰਲੀਜੈ ॥੨੨॥ ਵੈਸੇ ਹਿਸਰ ਤਿਹੰ ਗਤੁ ਕੋ ਘੋਰ
 ਡਗਿਯੋ ॥ ਜੋ ਜਨ ਤਹੰ ਤੇ ਨਿਕ ਸੈ ਤਹਿ ਸੰਘਾ ਰਿਯੋ ॥ ਖਨ ਪਾ
 ਨ ਸਰਬੰਦ ਪ੍ਰਥਮ ਤੇ ਕੋ ਕੀਯੋ ॥ ਹੋ ਬਹੁ ਹੋ ਦੁਗਾ ਛਿਨਾਇ
 ਛਿਨ ਕਤੀ ਤਗਲਿਯੋ ॥੨੩॥ ਲੀਨੇ ਦੁਗਾ ਛਿਨਾਇ ਗੰਨਿ
 ਸੁਹੁ ਘਾਇ ਕੈ ॥ ਲਿਯੋ ਕੁ ਅਰਕ ਹੰਜੀ ਤਿਪਰਮ ਸੁਖ ਪਾਇ
 ਕੈ ॥ ਭੀਤ ਭੀਤਿ ਗਤਿ ਕਰੀ ਪ੍ਰੇਮ ਉਪਜਾਇ ਕਰਿ ਗੋਹੇ ਲਪਟਿ

ਜ

ਅ

ਲਪਟਿਤਿ ਯਗਈ ਸੁਕੀਨੇ ਭੋਗ ਭਗਿ ॥ ੨੪ ॥ ਚੰਪਈ ॥
 ਸੋ ਪ੍ਰੀਤਿ ਦੁਨ ਕੀ ਭਈ ॥ ਅਬ ਲਾ ਅੰਗ ਬਿਸਰਿ ਸਭ ਗ
 ਈ ॥ ਏਕ ਨਗੇ ਬਚਨ ਉਚੋਗਾ ॥ ਬੋਝੇ ਮੁਗ ਖਇ ਹਰ ਵ
 ਮੋਗਾ ॥ ੨੫ ॥ ਜਿਨ੍ਹ ਤਿਯ ਪ੍ਰਥਮ ਪਿਤ ਕਹ ਘਯੋ ॥ ਬਹੁ ਰਿ
 ਆਪੈ ਨਗ ਜਗ ਵਯੋ ॥ ਤਸੈ ਮੁਕੁ ਪ੍ਰੀਤਿ ਓਪ ਜਾਈ ॥ ਨਿ
 ਪਕੀਨਿ ਕਹਿ ਮੁਤ ਜਨੁ ਆਈ ॥ ੨੬ ॥ ਪਿਤ ਹਨ ਤਜਿ
 ਹਲ ਗੀਨ ਬਗਾ ॥ ਤਿਹ ਅਗੋ ਕਿਯਾਨ ਬਥਿ ਚਗਾ ॥ ਜਿ
 ਨੁ ਪ੍ਰਥਮ ਪੈਨ ਗਜੁ ਗਵਯੋ ॥ ਤਸੈ ਮੁਗ ਖਨੇ ਹਲ ਗਯੋ ॥
 ੨੭ ॥ ਜੋ ਬਨ ਖਸੁ ਨਿਏ ਬਚਨ ਮਨ ਮੈ ਗੋ ਸਬ ਛਾਇ ਬ
 ਭੋ ਮੁਨ ਗਉ ਸਾਗਿ ਤਿਯ ਤਮੈ ਰਈ ਚਿਨਾਇ ॥ ੨੮ ॥ ੧ ॥ ਏ
 ਤਿ ਸ੍ਰੀ ਚੰਦ੍ਰ ਪ੍ਰਕਾਸ਼ ਨੇ ਤਿਯ ਚੰਦ੍ਰੇ ਮੰਤ੍ਰ ਪ੍ਰਸੰਖ
 ਦੇ ਇਕ ਸੋਢੈ ਹਤ ਚੰਦ੍ਰੇ ਸਮਾਪਤ ਮਸਤੁ ਸੁਭ ਮ
 ਸਤਾ ॥ ੧੧ ॥ ੩੪੩੩ ॥ ਅਵਤਾਰ ॥ ਅਨਿ
 ਯਾ ॥ ਜਗ ਬੰਦ ਨ ਇਕ ਸੁਹੁ ਬੋਝੇ ਸੁਬ ਖਾਨਿਯੋ ॥ ਅਪ੍ਰ
 ਮਾਨ ਧਨੁ ਜਕੇ ਧੰਮ ਪ੍ਰਮਾਨਿਯੋ ॥ ਮਤੀ ਸੁਬੀਗ ਤਿਯ
 ਸੁਭ ਤਹਿ ਭਇ ਜਿਯੋ ॥ ਹੋ ਸਮਿ ਕੇ ਜਕੀ ਪ੍ਰਭ ਬਰ
 ਨ ਕੀ ਦੀ ਜਿਯੋ ॥ ੧ ॥ ਚੰਪਈ ॥ ਤਕੇ ਨ ਬਵਿਲਾਇ ਤਗਯੋ
 ॥ ਅਵਤ ਮੰਦ੍ਰੇ ਸਨ ਹਿਭੋਯੋ ॥ ਯਿਥਿ ਪਤਿ ਯਾ ਅਬ
 ਲਾ ਬਹੁ ਹਗੀ ॥ ਨਿਜੁ ਪਤਿ ਕੀਨ ਹਿ ਪ੍ਰਭਾਨਿ ਹਗੀ ॥ ੨ ॥ ਤਿ
 ਨ ਤਿਯ ਅਧਿਕ ਉਪਾਇ ਬਨਾਇ ॥ ਤਹਿ ਹੋ ਨ ਬਨ ਹਿ
 ਆਇ ॥ ਲਾਲਾ ਮਿਲੇ ਬਿਨੁ ਬਾਝੁ ਕਲਾਈ ॥ ਸਭ ਧਨ

ਲੈਸੰਗਤੰਪੀਸਿਧਈ॥੩॥ਚੰਦ੍ਰਭਾਨਜਾਵੁਬਟਿਹਯੋ॥
 ਲੂਟਨਮਾਲਬਲਕੇਅਯੋ॥ਜੋਕਰਚੜਿਖੇਥੀਨਿ
 ਸਭਲੀਨੋ॥੪॥ਚੰਦ੍ਰਕੰਚਤਿਹੰਗਨਨਦੀਨੋ॥੫॥
 ਚੰਦ੍ਰ॥ਜੈਬੈਮਾਲਕੰਲੂਟਿਕੈਕੈਸਿਧਈ॥ਤਬੈਕੁਕਿ
 ਕੈਨਹਿਬੈਨਿਪੁੰਸੁਨਈ॥ਸੁਨੈਬੈਨਭਈਇਹੈਕਾਜ
 ਕੀਜੀ॥ਹੋਹਿਖਾਨਹੀਦੁਰਿਕੈਪੈਡਲੀਜੈ॥੬॥ਚੰਦ੍ਰਪਣ
 ਜਾਇਹਬਾਤਨਬਸੁਨਿਲੈਯੋ॥ਤੁਮਤੰਜਾਨਏਕਨਹਿ
 ਰੈਯੋ॥ਲੈਹੈਥੀਨਿਤਯੋਯੋ॥ਤੁਸੋਗਹਿਸੋਯੋਯੋ
 ਜਗਥੋਗ॥੭॥ਇਨਇਹਬਾਤਚਿਤਨਹਿਅਨੀ॥ਮੁ
 ਫੁਡਿਖਾਬਗਤਪਛਨੀ॥ਯੋਕੈਨਬਹਮਰਕਕਰਿਯੋ॥
 ਸਹਸੁਸੁਹੋਕੇਏਕਸੰਘਹਿਯੋ॥੮॥ਲੂਟਿਸਕਲਪਨੁ
 ਜੈਬੈਸਿਧਈ॥ਤਬਅਬਲਾਨਬਸਤਬਨਈ॥ਕ
 ਟਿਸਕਸਿਕ੍ਰਿਪਨਤਿਖਲੀਨੀ॥ਕਸਿਸਿਕਮਾਨਕੋਗੀ
 ਕੀਨੀ॥੯॥ਅਹੁਤੁਰੰਗਅਹੁਤਿਤਭਈ॥ਪਵਨਗਵ
 ਨਤੋਸੀਘ੍ਰਸਿਧਈ॥ਜਾਇਯੁਗਤਿਖਸਹਸੁਹੰਕੋਗੀਕੈ
 ਪਨੁਦੁਕਿਸਸਤਸੰਭੋਗੀ॥੧੦॥ਸਭਹਿਨੋਕਪਚੈਨਸੁਨਿ
 ਕੀਨੀ॥ਤਕੋਅਧਿਕਗਾਭਿਜਨੁਦੀਨੋ॥ਤੋਤੰਮੁਕਕਹਤ
 ਮਭਹਿਯੋ॥ਸਹਸੁਸੁਹੋਕੇਲਤੰਦਹਿਯੋ॥੧੧॥ਗਹਿਪਨੁ
 ਹਬਕੋਪਤਿਖਭਗੀ॥ਤੁਰੈਪਵਇਉਠਵਨੀਕਗੀ॥ਏਕ
 ਬਿਸਿਖਕਹਿਕੋਪਚਲਯੋ॥ਬੀਸੁਦ੍ਰੁਨਬਿਚੁਰੈਕਹਿ
 ਗਯੋ॥੧੨॥ਬਹੁਰਿਤਨਿਧਨੁਬਨਚਲਯੋ॥ਤਬਹੀ

ਬੀਸਘੋਰਿਯਨਘੋਰੀਏਕੰਚਿਬਰਪ੍ਰਾਨਚਿਨੁਭੇ
 ॥ਗਿਗਿਗਿਮਨੰਮੁਨਾਗਉਠਏ॥੧੨॥ਤੀਜੀਬਹੁਮਿਉ
 ਠਵਨੀਕਗੀਛੋਡਿਯੋਬਾਨਨੈਕਨੰਚਿਤਗੀਤੀਸਬੀ
 ਗਇਕਬਗਬਿਦਗੋਮਨੰਪਵਨਪੌਤਸੇਝੋ॥੧੩॥
 ਏਕਬਾਨਜਬਬਾਲਪੁਰਗੋਬੀਸਤੀਸਛਿਤਪੈ
 ਭਟਕਗੋਚਪਲਤੁਗੈਤ੍ਰਿਖਚਤੁਰਧਵਵੈਏਕ
 ਘਾਇਤਨਲਗਨਪਵੈ॥੧੪॥ਜਲਮੈਜਨੁਕਰੀ
 ਗੇਗੀਝਮਕੋਘਨਮੈਮਨੰਦਮਿਨੀਦਮਕੋਏਕੈ
 ਬਾਨਬੀਸਭਟਗਿਗੋਬਗਤਗਹੇਨਜੇਬਜਿਗੈ॥
 ੧੫॥ਅਛੋਯਾਬਹੁਮਿਉਪਕਰਿਬਾਲਿਕਬਾਨਪ੍ਰ
 ਤਮਿਯੋਬੀਸਬਾਜਬਿਚਕਮਿਉਬਨਪਧਮਿਯੋਤ
 ਰਘਰਾਇਛਿਤਮੰਝਸੁਭਟਬਿਨੁਸੁਪਿਭਏਓਹਿਅ
 ਏਜਗਤਨਮੰਝਨਨਿਜੁਜਨਨੀਜਏ॥੧੬॥ਸਹਸੁ
 ਰਮੰਜਬਾਤ੍ਰਿਖਦਏਸੰਘਾਮਿਕੋਚੰਡਨੁਗਿਸਿਭ
 ਗਿਯੋਸੁਤਿਫੈਨਿਹਮਿਕੋਚਾਬੁਕਮਾਹਿਤੁਗੰਗਤੁਗੰਗਪ
 ਵਾਇਯੋਹਿਤ੍ਰਿਖਤਿਹੰਨਿਯੋਨਬਾਨਤੁਗੰਗਹਿਘਾ
 ਇਯੋ॥੧੭॥ਜੀਤੀਤੀਤਿਕਰਿਬਾਲਸੁਰਮੰਬਾਸਿਕਿ
 ਏਸਭਸੁਰਨਕੇਸੀਸਸਕਲਬੁਕੁਚਾਇਏਜਹੰਤੋ
 ਪੰਨਲੈਗਏਤਜੇਤਹੰਅਇਕੋਹਿਤੁਮਲਜੁਪਕਰਿ
 ਨਹਿਚਰਿਤ੍ਰਿਖਾਇਕੋ॥੧੮॥ਏਕਸਦਨਤੋਛੋਰਿਤੁਰੈ
 ਤੋਕਦਿਯੋਚੰਡਨਜਟੁਕਕਰਿਅਪੰਨੋਲਿਯੋਚੋ

ਸਗੋਰਿ ਚਲੇਤਹੁ ਆਵਹੀ . ਚਲਿ ਸਕੇ ਸਪੁਸਤਕੁ ਜਚੈ
 ਸਭ ਅਧਿਕਾਰਿ ਸੁਖ ਪਾਇਯੋ ॥ ਯਾ ਛਲਕੇ ਹੁਮ
 ਅਬਹੀ ਪਕਰਿ ਚਬਾਇਓ ॥ ਓ ਬਹੁਰਿ ਆਪਨੇ ਪੰ
 ਮ ਸਕਲਿ ਚਲਿ ਆਇਓ ॥ ੧ ॥ ਮੱਛ ਕੱਛ ਆਗਿ
 ਵਬਹੁਤ ਮਿਲਿ ਜੋਧਏ ॥ ਤਿਨ ਕੇ ਬਲ ਸੋ ਅਧਿ
 ਕਤ ਨ ਆਵਤ ਭਏ ॥ ਮੈਨ ਲਤਾਤ ਬਚੀ ਨੂੰ ਆ
 ਗਿ ਬੁਝਾਇ ਕੋ ॥ ਓ ਮੱਛ ਕੱਛ ਚਕਿ ਰਹੇ ਅਧਿਕਾਰ
 ਖਪਾਇ ਕੈ ॥ ੬ ॥ ਤਿਨ ਕੇ ਠਟਕਤ ਬਾਹੀ ਤਹੁ ਤੋ ਚਲਿ
 ਗਯੋ ॥ ਜੀਵਤ ਹੀ ਸਭ ਰਹੇ ਅਧਿਕਾਰ ਖਤ ਭਯੋ ॥ ਮ
 ਨਿਮਾਨਿ ਕੰਬਲੀ ਨੇ ਬਾਲ ਭੁਭਾਇ ਕੋ ॥ ਓ ਜਲਾਜੀ
 ਵਨੁ ਕੈ ਐਸੇ ਚਰਿਤ ਰਿਖਾਇ ਕੈ ॥ ੭ ॥ ਜਿਹ ਗਾ ਕੇ ਦੁਰ
 ਰਕੀ ॥ ਮਤ ਸਦੁ ਗਬੀਯੋ ਆਪਨ ਗਾਂਓ ॥ ਤਰਿ
 ਨ ਤੋਤ ਕੰਧਰੀ ਯੋ ਮੱਛ ਲੀ ਚੰਦਨ ਓ ॥ ੮ ॥ ਖੋਜਿ
 ਖੋਜਿ ਤਿਹੁ ਭੁਮਿ ਤੋ ਕੰਧਰਤ ਨ ਅਨੇਕਾ ॥ ਸਕ ਸਭੈ
 ਜਤ ਏਹ ਹਿਯੋ ਨ ਦੁਰ ਬਲ ਏਕ ॥ ੯ ॥ ੧ ॥ ਇਤਿ ਸ੍ਰੀ
 ਚੰਦ੍ਰ ਪ੍ਰੀਤੀ ਨੇਤ੍ਰ ਯਾ ਚਰਿਤ੍ਰੇ ਮੰਤ੍ਰੀ ਭੁਪ ਸੰਬਰ
 ਏਕੇ ਸੰਘਤ ਏਵੇ ਚੰਦ੍ਰ ਸਮਾਪਤ ਮਸਤੁ ਸੁਖ
 ਮਸਤੀ ॥ ੧੭੬ ॥ ੩੪੬੩ ॥ ਅਥਾਹ ॥
 ਦੋਪਈ ॥ ਏਕ ਸੁਮੇਰੇ ਵਬਰਨ ਗੀ ॥ ਅਤਿ ਸੁਰ ਪ੍ਰਭੁ ਅ
 ਪੁਸਵ ਗੀ ॥ ਜਿਤਿ ਮਤੀ ਦੁਹਿਤ ਤਿਹੁ ਸੋਹੈ ॥ ਰੇਵ ਅਰੇਵ
 ਨਕੇ ਮਨੁ ਮੋਹੈ ॥ ੧ ॥ ਕੇਰਿ ਕੰ ਅਰਿ ਤਿਹੁ ਸਵਤਿ ਸੁਨਿ ਜੈ ॥ ਬੈ
 ਰਭ ਵਤਿ ਨ ਮੰਝੁ ਭਨਿ ਜੈ ॥ ਸੋਗੀ ਕੋਊ ਘਤ ਨ ਪਵੈ ॥

ਜਿਹੰ ਛਲੇ ਸੋ ਤਿਹੰ ਸੁਗਧ ਠਵੈ॥੧॥ ਦੁਹਿਤ ਬੋਲਿ
 ਨਿਕਟ ਤਿਹੰ ਲਈ॥ ਸਿਛਾਇ ਹੈ ਸਿਖਾ ਵਤ ਭਈ॥ ਜਗਿਯੰ
 ਖੇਲੁ ਕੁਕੁਜ ਬਰੀਨੀ॥ ਨਾਮ ਸਵਤਿਹੰ ਮਹੀ ਕੋ ਲੀਨੀ॥੩॥
 ਬੋਲਿ ਸਵਾ ਗੀ ਸੁਤਾ ਖਿਲਾਈ॥ ਕਰਿ ਕੁੰ ਅਗਿ ਪਰ ਕੁਕਰਿ
 ਰਈ॥ ਗਨੀ ਅਧਿਕ ਕੋ ਪਤ ਬਰਈ॥ ਚੜ੍ਹਿਣ ਪਾਨ ਮਰ
 ਨ ਤਿਨੁ ਗਈ॥੪॥ ਸਵਤ ਨਖ ਚਰਿ ਐ ਸੋ ਸੁਨਿ ਪਈ॥ ਚ
 ਛਿਰਨੀ ਹਮੇ ਪਰ ਆਈ॥ ਨਿਜੁ ਕ ਗਗਿਨ ਅਗਿ ਲੈ ਚੀ
 ਨੀ॥ ਜਗਿ ਚਰਿ ਬਾਟੁ ਸੁਗ ਕੀ ਲੀਨੀ॥੫॥ ਦੇਹ ਨਾਇੰ ਚ
 ਰਿੰ ਤਿਨ ਗਨਿ ਯੰ ਹਿ ਸਵਤ ਨਿਰਈ ਸੰਘ ਗਿਰਾਜ ਪਾਟ
 ਅਪੋਨੋ ਕਿਯੋ ਦੁਸਟ ਅਗਿ ਸਟ ਨਿਵਰਿ॥੬॥੧॥ ਦਿਤਿ ਸ੍ਰੀ
 ਚਰਤ ਪੁਖਿ ਆਨ ਤਿਯਾ ਚਰੇ ਤਮੰ ਤੰ ਕੁਪ ਸਖ ਦੇਵ ਕੋ ਸੋ
 ਸਤੁਤ ਰਵੈ ਚਰਿ ਤਸਾ ਪਤੰ ਸਤੁ ਸੁਰ ਮਸਤੁ॥੧੭੭॥
 ੩੪੬੪॥ ਅਠਜੰ॥ ਚੋਈ॥ ਸਤੁ ਬਧੁ ਪ
 ਛਿਮਾਇ ਕਰੈ॥ ਕਾਮ ਵੰਤੀ ਤੋ ਕੋ ਜਗ ਕਰੈ॥ ਤੋ ਕੋ ਪਤਿ
 ਪਰੇ ਸੋ ਸਿਧੋ ਯੋ॥ ਬਰਖ ਚੀਤਿ ਗਗਿਨ ਸੰਭਾ ਰਿਯੋ॥੧॥
 ਸੁਪਿ ਪਤਿ ਕੀ ਅਬਲਾਤ ਜਿਰੀਨੀ॥ ਸਾਮਨ ਨਿਕੀਤੁ
 ਮਗਤਿ ਲੀਨੀ॥ ਉਚਨੀ ਚਨੰ ਹਿੰ ਠੰਗ ਬਿਚਰੈ ਗੋਜੇ ਚਹੈ
 ਤਿਹੰ ਸਾਧਿ ਚਹੈ॥੨॥ ਤਬੋਲੇ ਨਖਤ ਵਨ ਕੋ ਅਯੋਏ
 ਕਦੁ ਤਿਯੰ ਤਿਬੋਲਿ ਪਠਯੋ ਕਉ ਮਲਾਏ ਮਹਿ ਤਿਯ
 ਰੀਜੋ॥ ਜੇ ਚਹੈ ਚਿਤ ਮੈ ਸਉ ਲੀਜੋ॥੩॥ ਵਕੀਨ ਮਿਦੁ ਬਿ
 ਯੰ ਹਿ ਚਈ॥ ਜਾਨਿ ਸਹੁ ਕੋ ਤੁਰਤੁ ਮਲਾਈ॥ ਸੁਜ ਬੈਤਿ

ਮਥਾਹੀ ਨੇਕਾ ਮਥਾਹੀ
 ਸਥਾਹੀ ਸਕਾ ਮਥਾਹੀ

ਨਬਲਪਛਨਿਯੋ॥ ਇਉ ਬਚਨਤਤਕਾ ਲਾਖਖਾ
 ਨਿਯੋ॥ ੫॥ ਕਿਯੋਨਹਿ ਚਲਤਧੰਮਪਤਿ ਮੇਗੋ॥ ਬਿਛੁ
 ਰੇ ਬਰਖਾ ਬਿਤੇ ਬੁਝੇ ਤੇਗੋ॥ ੫॥ ਜਬੁ ਲੋਯੋ ਬਚਨਉਚ
 ਰਿਯੋ॥ ਮੁਰਖਸਾਹੁ ਕਛੁ ਨ ਬਿਚਰੈ ਯੋ॥ ਭੰਦ ਅਭੇਦਕੀ
 ਬਤਨਪਾਈ॥ ਨਿਜੁ ਪਤਿਕੋ ਲੈਧੰਮ ਸਿਧਾਈ॥ ੬॥ ਜ
 ਰਗ ਕਾਜਕਵਨਾਈ॥ ਹੁਤੀ ਕਹਚਰਿਤ੍ਰ ਇਨਕੀਨਾ॥
 ਭੇਦ ਅਭੇਦ ਕਛੁ ਨ ਲਾਭਿਯੋ ਚਲਿਯ ਗਿਗਿਯੋ ਮਤਿ
 ਯੀਨਾ॥ ੭॥ ੧॥ ਇਤਿ ਸਾਚਾ ਰੋਪੁ ਖਿਨੇ ਰੁਖਾ ਚਰਿ
 ਰੰਮਤ੍ਰੁ ਪਸੰਬ ਚਇਕੋ ਸੰਘਰਸਤ ਰੋਵੰ ਚਰਿਤ੍ਰ
 ਸਮਪਤਮਸਤੁ ਸੁਭਮਸਤੁ॥ ੧੭੮॥ ੩੪੭੬॥ ਅ
 ਯੁਜੋ॥ ਚੰਪਈ॥ ਨੈਨੋ ਤਮਾਨਹਿ ਇਕੁ ਸੁਨੀ॥
 ਬੈਰਪੁਰਾਨਸਾਸਤ੍ਰ ਬਹੁਗੁਨੀ॥ ਜਾਨਿਯੋ ਜਬਪ੍ਰੀਤ
 ਮਢਿਗਾ ਆਯੋ॥ ਭੇਦ ਸਹਿਤ ਤਿਯ ਬਚਨ ਸੁਨਾਯੋ
 ॥ ੧॥ ਸਵੈਯਾ॥ ਪੀਯਾ ਕਿਯੋ ਪਰੇ ਸਪਖਾਨਗਏ ਕਤ
 ਤੁਓਰਿ ਬੰਧਵੇਉ॥ ਹੋ ਬਿਲਲਾਤ ਅਨਾਥ ਬਈ
 ਇਤ ਅੰਤਰਕੀ ਗਤਿ ਜਾਨਤ ਸੇਉ॥ ਪੁਤਰਹੈ ਸਿਸੁਮਾ
 ਤਪਿਤ ਕਬਹੂੰ ਨਹਿ ਆਵਤਹਿ ਯਾ ਪਰਬਉ॥ ਬੈਰ
 ਉਪਾਇਕੋ ਰੋਮ ਰੋਕਛੁ ਅੰਧਗੀ ਸਸੁਨਿਵ ਸਨਕਉ॥
 ਭੇਸਮਲੀਨ ਹੋਤ ਬਤੋ ਸਿਰਕੇ ਸਜਟਾ ਨਕੇਜੁ ਟਭ
 ਏਯੋ॥ ਬਿਯੋਗਿ ਨਿਸੀ ਬਿਯੋਧਾ ਹੀ ਘਰਹੀ ਸਿਗਾਰ
 ਬਿਸਾਰਿ ਰਏਯੋ॥ ਪ੍ਰਚੀਰਿ ਸਪ੍ਰਗਟਿਯੋ ਸਸਿਦੁਰਨਸੁ

ਗੁਪਤਸਚਿਮ ਅਸਤਿਭਏ ॥ ਬੈਰਉ ਪਾਇਕੋ ਕੁਛੁ ॥
 ਇਸੁ ਏਸ ਕਹੂੰ ਪਰਦੇ ਸਗਏ ॥ ੩ ॥ ਪ੍ਰਸੰਸੇ ਪ੍ਰਤਪਟਸੇ ਪ
 ਟਬਰਪਿਅੰਗੀ ਪਰੀ ਪਰਸੇ ਪ੍ਰਤਿਪਗੇ ॥ ਪ੍ਰਸੰਸੀ ਪ੍ਰੀਤਿ ਕ੍ਰਿਪੇ ॥
 ਗਸੀ ਪ੍ਰਤਿਤ ਪ੍ਰੇਤਸੇ ਪ੍ਰਤਿਪਰਸਨਿ ਹੇਗੇ ॥ ਪ੍ਰਸੰਸੇ ਪ੍ਰਸਿਨਿ
 ਪ੍ਰਸੰਸੀ ਪ੍ਰਕਵਨ ਪਿਸਾਚੇ ਪ੍ਰੀਸੇ ਪ੍ਰਿਯੇਗੇ ॥ ਪ੍ਰਸੰਸੇ ਪ੍ਰ
 ਨਪ੍ਰਵੇਸ ਕਰੈ ਜਬ ਤੇ ਗਈ ਪ੍ਰਿਯ ਪਰਦੇ ਸਪਿਯੇ ॥ ੪ ॥ ਪ੍ਰੀਤ
 ਮਪੀ ਯਚ ਲੇਖ ਰਦੇ ਸਪਿਯ ਪ੍ਰਤਿਮੰਤ੍ਰ ਹੀ ਜਕਿ ਕੋ ਪ
 ਲਕੈ ਨ ਲਗੈ ਪਲਕ ਪੈ ਪੋਰੇ ਪਛੁਤਤ ਉਤੈ ਪਤਿ ਕੋਤ ਕਿ
 ਕੈ ॥ ਪ੍ਰਤਿਪ੍ਰਤਪਖਰਿਸਚੈ ਤਨੁ ਪਕਪਕਵਨ ਕਾ ਜਚ
 ਲੀਖਕਿ ਕੈ ॥ ਪਤਿਪ੍ਰਮਪ੍ਰਵੇਸ ਕਿਯੋਤ ਨ ਮੈ ਬਿਨੁ ਪਵ
 ਕਪਕਗਯੋ ਪਕਿ ਕੈ ॥ ੫ ॥ ਚੰਪਈ ॥ ਜਬ ਇਹੰ ਭੀਤਿ ਜਰ
 ਸੁਨਿ ਪਯੋ ॥ ਏਹੈ ਹ੍ਰਿਦੈ ਭੀਤਰ ਠਹਰੇ ॥ ਮਹਿ ਬੁਲਾਵ
 ਤੈ ਬਡ ਭਗੀ ॥ ਯਾ ਕੀ ਲਗਨ ਮਹਿ ਪਰਲਾਗੀ ॥ ੬ ॥ ਤ
 ਕੇ ਪਸਤੁ ਰਤੁ ਚਲਿ ਗਯੋ ॥ ਬਹੁ ਬਿਧਿ ਭੋਗ ਕਮਾਵਤ
 ਭਯੋ ਕਿਲਕਮਾਇ ਪਲਟਿ ਗਿਯੋ ॥ ਯੋ ਤਕੇ ਭੋਰਨ
 ਕੁਹੁ ਪਯੋ ॥ ੭ ॥ ੧ ॥ ਇਤਿ ਸ੍ਰੀ ਚਰਿਤ੍ਰ ਪਦਿਅਨੇਤ੍ਰਿ ਯ
 ਚਰੇ ॥ ਮੰਤ੍ਰਿਭ ਪਸਬੰਦੇ ਇਕੋ ਸੰਉ ਨ ਸੀਵੇ ਚਰਿਤ੍ਰ
 ਸਮਧ ਤਾਸ ਤੁਸੁ ਕਮਸ ॥ ੧੧ ॥ ੩੪੮ ॥ ਅਨ
 ਜੀ ॥ ੨੨੪ ॥ ਨਿਸਿਸਿ ਪ੍ਰਭਾਨੀ ਹੋਤੈ ਤੇ ਕੁਰੁ
 ਪਅਪਗਾ ॥ ਸੁਗਸਿਧ ਸੁੰਦਰ ਭਏਤ ਕੀ ਹੋਤੈ ਜੁਹਗ ॥ ੧ ॥
 ਅਤ੍ਰ ॥ ਹਨੀਤ ਕੇ ਸਰਨ ਮਰਨੁ ਤਅਵਈ ॥ ਕਮ

ਕਲੇਲ ਅਮੋਲ ਸੁਬੇਲਿਕ ਮਾ ਵਈ॥ ਤੇ ਕੇ ਭੇਦ
 ਕੇ ਉਸ ਕੈ ਪਛਾਨਿ ਕੈ ਹੋ ਨਿਜੁ ਰਾਜ ਕੇ ਤੀਰਥ ਖਾਨੈ
 ਆਨਿ ਕੈ॥ ੨॥ ਸਵਤਿ ਤਵ ਨ ਕੀ ਹੁਤੀ ਭੇਦ ਤਿਨ ਪ
 ਇਯੋ॥ ਨਿਜੁ ਰਾਜ ਪਹਿਤ ਬਹੀਜਾ ਇਜਤਾ ਇਯੋ॥
 ਸੁਨਤਾ ਵੇਦ ਬਚਨ ਅਧਿਕ ਕ੍ਰਪਿਤ ਭਯੋ॥ ਤਿਅ
 ਸਿਤੀ ਛਨ ਗਹਿ ਪਾਨ ਜਾਤਿ ਕੋ ਭਯੋ॥ ੩॥ ਸੁਨਿਰ
 ਨੀ ਬਚਨਿ ਪਕੁੰਟ ਰਿਅ ਗੋਲਿ ਯੋ॥ ਬਿਹਸਿ ਬਿ
 ਹਸਿ ਪਤਿ ਕੋ ਐਸੇ ਉਤਰ ਦਿਯੋ॥ ਮੁਖ ਬੇਲੇ ਭੈ ਯਾ
 ਕੋ ਜੇ ਮੈ ਘਰ ਗਈ॥ ਤਿ ਕੋ ਕਹੁ ਘਟ ਤੀ ਯਾ ਮੈ ਤੁਮ
 ਗੀ ਭਈ॥ ੪॥ ਧਰਮ ਭ੍ਰਾਤਾ ਕੋ ਕਹਿ ਜੁਤਿ ਖਬ ਖਾਨਿ
 ਹੈ॥ ਤਸੈ ਕਮ ਕਲੇਲ ਨ ਕਬਹੂ ਠਾਨਿ ਹੈ॥ ਕਹੀ ਸਵ
 ਤਿ ਕੀ ਸਵਤਿ ਨ ਉਪਰਿ ਮਾਨਿ ਯੋ॥ ਹੋਇ ਨ ਮਹਿ ਰੁਤ
 ਸਿ ਪਰਧਾ ਹੋਇ ਪਛਾਨਿ ਯੋ॥ ੫॥ ਕੇਲ ਕਰਤ ਜਿਹੰਗਹ
 ਸੁਜਾਹ ਉਚਾਰਿ ਯੋ॥ ਸਾਂਧਿ ਖਨ ਤਗਹਿ ਚੋਰ ਚੋਰ ਕਹਿ
 ਗਿਯੋ॥ ਬਿਨੁ ਨੈਨ ਨ ਕੇਲਹੋ ਕੋ ਪਨਹਿ ਠਾਨਿ ਯੋ॥ ਹੋਅ
 ਰਿ ਕੀ ਅਗਿ ਪਰ ਕਹੀ ਨ ਉਗੈ ਅਨਿ ਯੋ॥ ੬॥ ਚੌਪਈ॥
 ਯਾ ਮੈ ਕਹੁ ਕਹੁ ਪ੍ਰਗਈ॥ ਮੁਖ ਬੇਲੇ ਭੈ ਯਾ ਕੇ ਗਈ॥ ਤ
 ਸਵਤਿ ਮੈ ਕੁਛ ਨ ਬਿਗਾਰਿ ਯੋ॥ ਕਿਯੋ ਨਿਪ ਸੋ ਤੋ ਭੁ
 ਠਉ ਚਾਰਿ ਯੋ॥ ੭॥ ਅਨਿਯੋ॥ ਕਹੁ ਭਯੋ ਜੇ ਰਵ ਕ੍ਰਿਪ
 ਕਹਿ ਆਇਯੋ॥ ਮੈਨ ਸੇਜ ਤੁਮ ਗੀਤਿ ਪਕਰਿ ਮੁੰਗਾਇਯੋ॥
 ਇਤੋ ਕੋ ਪਸੁਨਿ ਸਵਤਿ ਨ ਚਿਤ ਮੈ ਪਾਗਿਯੋ॥ ਹੋ ਬੈਕੈ

ਸੇਈਉਇਨਬਿਥਉਚਰਿਯੋ॥੧੦੮੫੨॥ ਮੁਰਖਾ
 ਵੇਰਕਜਨੈ॥ ਰਿਪੁਕੀਕਹੀਰਿਪੁਕਮਿਨੈ॥ ਸਾਚਰਾ
 ਵੇਕੇਮੁਖਪਰਕਹਿਯੋ॥ ਮੁਰਖਾਵਨਹਿਕਛੁਲਹਿਯੋ
 ॥੧੧॥ ਕਹਭਿਯੋਮੈਇਹਸਾਥਬਿਧਰਿਯੋ॥ ਤੇਰਕਛੁਨਕ
 ਜਬਿਗਾਰਿਯੋਕੈਤਹਕੀਕਤਿਖੀਸਰਕੀਜੈ॥ ਨਾਤ
 ਗੀਚਮੁੰਡਪਰਲੀਜੈ॥੧੨॥ ਸੁਨੁਗਜਾਇਹਕਛੁਨਕ
 ਹਿਯੋਸਾਚੁਛੁਠਮੋਰੀਲਹਿਯੋ॥ ਲਹਿਸਾਚੀਮੁਹਿ
 ਸਾਥਬਿਧਰਿਯੋ॥ ਛੁਠੀਜਾਨਿਚੇਰਕਮਿਮਗੇ॥੧੩॥ ਤਬ
 ਰਜੈਇਹਭੰਤਿਬਖਾਨੀ॥ ਗਨੀਤੁੰਸਾਚੀਮੈਜਾਨੀ॥ ਤੇ
 ਪਰਛੁਠਸਵਤਿਇਨਕਹਿਯੋ॥ ਸਮੈਅਜੁਸਚੁਕ
 ਰਿਲਹਿਯੋ॥੧੪॥ ਦੋਹਰਾ॥ ਸੁਨਿਗਨੀਮਿਖੀਬਚਨ
 ਸੀਸਰਹੀਨਿਹੁਗਇ॥ ਸੁਧਗਹੇਇਸੇਜਾਨਈਜਕੁਕੇ
 ਕਹਉਪਾਇ॥੧੫॥ ਅਮੀਕੋਹ॥ ਜੇਚਤੁਰਨਹੇਇਸੇ
 ਭੇਵਪਛਾਨਈ॥ ਮੁਰਖਭੇਰਅਭੇਰਕਹਹਿਖਜਾਨ
 ਈ॥ ਤਾਤੇਹੋਏਕਛੁਚਰਿਤਬਨਾਇਹੋ॥ ਰੇਖਾਗਨੀਕੇ
 ਸਹਿਤਨਿਪਹਿਕੋਘਾਇਹੋ॥੧੬॥ ਜੈਪ੍ਰੀ॥ ਮੁਰਖਕ
 ਛੁਭੇਰਨਹਿਪਾਯੋ॥ ਸਾਚੀਕੋਛੁਠੀਠਹਰਯੋ॥ ਛੁਠੀਕੋਸਾ
 ਚੀਕਮਿਨਿਯੋ॥ ਭੇਰਅਭੇਰਕਛੁਨਹਿਜਾਨਿਯੋ॥੧੭॥
 ॥੧੮॥ ਇਤਿਮੀਰ॥ ਭੰਤਿਯੋ॥ ਭੰਤਾਚਰਭੰਤਸੰਭੰਤਪ
 ਸੰਭੰਤਏਕੇਸੰਭੰਤਸੰਭੰਤਏ॥ ਸਮਾਤਸਮਾਤਸੁਭ
 ॥੧੯॥੧੦੦॥੩੪੫੦॥੨੦੦੦॥

ਵਹੈ ਸਵਤਿ ਤਕੀ ਹੁਤੀ ਜੰ ਕੇ ਰੂਪ ਅਪਗਾ ਸੁਰਪਤਿ
 ਸੇ ਨਿਰਖਤ ਸਦ ਮੁਖ ਛਾ ਬਿਭਾਨ ਕੁ ਮਗਾ ॥ ੧ ॥ ਅੰਤਲ
 ਭਾਨ ਕਲਾ ਐ ਸੇ ਬਹੁ ਬਰਖਾ ਬਿਭਾਇ ਕੈ ॥ ਨਿਸਿਸਿ
 ਪੁਭਾ ਕੀ ਬਤ ਗਈ ਜਿਖ ਆਇ ਕੈ ॥ ਸੇਤਰਾ ਵਤਿ ਹੰਸ
 ਗਾ ਬਿਲੇ ਕਿਯੋ ਜਾਇ ਕੈ ॥ ਹਿਠਿ ਰਿਅਾਈ ਘਰਮਾ ਝੁਰ
 ਹੁੰਨ ਕੈ ਘਾਇ ਕੈ ॥ ੨ ॥ ਰੰ ॥ ੩ ॥ ਅਪਿ ਕਕੇ ਪਕਰਿ ਖੜ
 ਗਪੁ ਹਿਯੋ ॥ ਦੁਹੁ ਅਨਚ ਰਿਦੁ ਕਕਰਿ ਡਰਿਯੋ ॥ ਮੈਇ
 ਹੰਜ ਡੁਸੈ ਰਬਤ ਯੋ ॥ ਇਨ ਮੰ ਹੁਝੁ ਠੀਠ ਹੋਯੋ ॥ ੩ ॥
 ਸਵਤਿ ਸਹਿਤਰਾ ਜੰ ਕੈ ਘਾਈ ॥ ਪੈਛਿ ਖੜਗਾ ਬਹੁ ਰੰ
 ਘਰਾ ਘਾਈ ॥ ਸੇਇ ਰੀਮਨ ਮੈ ਸੁਖ ਪਾਯੋ ॥ ਭੇਧ ਪੁਤ ਯੋ
 ਕੁਰਿ ਸੁਨਾਯੋ ॥ ੪ ॥ ਗੇਇ ਪੁਤ ਭੇਬ ਚਨ ਉਚੇ ਗਾ ॥ ਬੈਠਕ
 ਹਰਾ ਵਜੁ ਮੇਗਾ ॥ ਹਮੇ ਸੁਖ ਸਬ ਹੀ ਬਿਧਿ ਖੋਯੋ ॥ ਯੋ ਸੁ
 ਨਿ ਬੈਨ ਸਕਲ ਭਿਤਰੇ ॥ ੫ ॥ ਮੁਤਕਰਾ ਵਤਿ ਯਸ
 ਹਿਤ ਨਿਹਾਯੋ ॥ ਤਬ ਰਨੀ ਇੰਭਾ ਤਿਉ ਚਰਿਯੋ ॥ ਮੈ
 ਕਹੰ ਸਾਥਾ ਵੇਕੇ ਜਾਹੁ ॥ ਮੇਰੇ ਛਤ ਪੁਤ੍ਰ ਸਿਰ ਛਹੁ ॥ ੬ ॥
 ॥ ਤਬ ਤਪੈ ਮੰਤ੍ਰੀ ਸਭ ਆਯੋ ॥ ਗੇਇ ਗੇਇ ਯੰ ਬਚਨ ਸੁ
 ਨਾਯੋ ॥ ਛਤ ਪੁਤ੍ਰ ਕੀ ਸਰਪਰ ਛਹੁ ॥ ਅਜੁ ਉਚਿਤ ਨਹਿ
 ਜਗਨ ਤਿਹੇ ॥ ੭ ॥ ਰੰ ॥ ੮ ॥ ਨਿਪਤਿ ਮਹਿਯੋ ਸਿਸੁ ਸੁਤਰ
 ਹਿਯੋ ਤੈ ਜਹਿ ਹੈ ਦੁਖ ਪਾਇ ॥ ਜਿਨਿ ਐ ਸੋ ਹਠਕੀ ਜਿਯੋ
 ਜਬੈ ਸੇਤੰ ਜਾਇ ॥ ੯ ॥ ਰੰ ॥ ੧੦ ॥ ਸਭਨ ਸੁਨਤ ਇੰਭਾ ਤਿ
 ਉਚੇ ਗੀ ॥ ਜਗਨ ਨਿਮਿਤਿ ਉਠਿਤ ਬੈਸਿ ਪਗੀ ॥ ੧੧ ॥

ਤਬ ਮੰਤ੍ਰਿਨੁ ਗਨਿਹ
 ਈ॥ ਰਾਜ ਸਮਗ੍ਰਿਤਿ ਹੁੰਦੁ ਰਈ॥ **੧੧੧॥** ਰਹਿੰਦੁ ਰਹਿੰਦੁ
 ਲਾਐ ਸਕਹਿ ਤਿਯੁ ਤਨਿ ਪਤਿ ਸੰਘਾਗਿ॥ ਮੰਤ੍ਰਿਨੁ ਕੀ
 ਰਖੀ ਰਹਿ ਛੱਡ ਪੁੰਤ੍ਰੀ ਸਰਯਗਿ॥ **੧੧੨॥** ਏਤਿ ਸ੍ਰੀ ਚਰੰਤ
 ਪ੍ਰਸਿਯਾਨੇ ਤਿਯਾ ਚਾਰੰਤ ਮੰਤ੍ਰਿਨੁ ਪਤਿ ਤਾਏ॥ **੧੧੩॥** ਏਕ ਸੋਇਕ
 ਸੀਏ ਚਾਰੰਤ ਸਮਾ ਪਤਿ ਮਸਤ ਮੰਤ੍ਰਿਨੁ ਮਸਤ॥ **੧੧੪॥**
੦੮॥ ਅ॥ ਹੁੰ॥ **੧੧੫॥** ਸਤੁ ਰਬਟਾ ਲਾਐ
 ਬਸੈ ਮੈਗਲ ਖਾਨ ਪਠਨਾ॥ ਮਰ ਪੀਵਤ ਨਿਸੁ ਦਿਨੁ ਹੋ
 ਸਰਹਤੁ ਅਗਿਯਨਾ॥ **੧੧੬॥** ਚੰ॥ **੧੧੭॥** ਜਬ ਹੀ ਦਿਵਸਤੀ
 ਜਿਕੇ ਅਯੋਗਾ ਸਭ ਅਬਲਾ ਮਾਨੰ ਰਬ ਛੋਯੋ॥ ਛੁਲਤਿ
 ਗੀਤਿ ਮਧੁਰ ਪੁਨਿ ਗਵੰਹਿ॥ ਸੁਨਤ ਨਾ ਕੋਕਿਲ ਲਜਾ
 ਵੰਹਿ॥ **੧੧੮॥** ਉਤਪਨ ਘੋਰ ਘਟਾ ਪੁਰਾਵੈ॥ ਇਤਿ ਮਿ
 ਲਿਗੀ ਤਿਚੰਚਲ ਗਵੈ॥ ਉਤਤੋ ਰਿਪਤ ਦਾਮਿਨੀ ਚ
 ਮਕੈ॥ ਇਤਿ ਇਨਰ ਸਨਕਾ ਮਿਨਿ ਨਝ ਮਕੈ॥ **੧੧੯॥** ਰਿਤੁ ਰ
 ਜ ਪ੍ਰਭ ਇਕ ਰਾਜ ਦੁਲਹਿਨਾ॥ ਜਕਿ ਪ੍ਰਭ ਸਮਰਾਜ ਕੁਮ
 ਰਿਨਾ॥ ਅਪ੍ਰਮਾਨਤ ਕੀ ਛਬਿ ਸੋਹੈ॥ ਖਗੀ ਮ੍ਰਗ ਰਾਜ ਕੁਜ
 ਗਨ ਮਹੈ॥ **੧੨੦॥** ਸੇਛੁਲ ਤਤਿਨ ਖਾਨ ਨਿਹਗੀ॥ ਗਿਰਿ ਪ੍ਰਭੁ
 ਮਿਜਨੁ ਲਗੀ ਕਟਗੀ॥ ਕੁਟਨੀ ਇਕ ਬੁਲਾਇ ਮੰਗਈ॥ ਸ
 ਕਲਾ ਬ੍ਰਿਥਾ ਤਿਹੰ ਰਖਿ ਸੁਨਈ॥ **੧੨੧॥** ਕਾ॥ ਚੰ॥ ਆਈ
 ਤਤੀ ਬਨਿ ਇਕ ਬਲਾਗ ਮਾਲਾ ਸਮ ਮੇਗਿ ਹਮਾਣਈ
 ਪਸਲਾ ਜਨੁ ਦੈਗਈ॥ ਬਿਛੁਅ ਕੀ ਬਿਛੁਕੋ ਸੀ ਬਿਛੁ

ਸੋਗਸਾਇਮਨੋਚੇਟਕਚਲਾਇਨਿਮੁਚੋਮੋਹਿਦੈਪਾਈ
 ॥੨॥ ਸਨਕੀਰਿਪਤਰਿਵਨੇਦੇਵਦਨੋਕੀਨੈਨੈਨਨਕੀਕੋਰ
 ਸੋਮੋਗਿਮਨੁਲੈਗਈ॥ ਕਚਨਸੇਗਾਤਗਵਿਥੋਰਿਕਚਿਲ
 ਚਿਲਾਤਦਾਮਨੀਸੀਕਾਮਿਨੀਰਿਖਈਆਨਿਦੈਗਈ॥
 ੬॥ ਚੰ. ੪॥ ਜੇਮੁਹਿਤਿਹੁਤੁਆਨਿਮਿਲਾਵੈ॥ ਅਪ
 ਨੇਮੁਖਮਗੈਸੋਪਾਵੈ॥ ਹੁਤਿਸਪ੍ਰਭਾਤਨਿਕੈਰਤਿਕੋਗੇ॥
 ਨਤਗਮਾਹਿਕਟਹੀਸੋਗੇ॥ ੭॥ ੬੦੮॥ ਹੁਤਿਸਪ੍ਰਭਾਕੀ
 ਅਤਿਪ੍ਰਭਾਜਬਤੋਲਖੀਬਨਾਇ॥ ਚੁਭਿਚਿਤਕੇ
 ਭੀਤਗਹੀਮੁਖਤੋਕਹੀਨਜਾਇ॥ ੮॥ ਮੇਤੋਛਬਿਨਕ
 ਹੀਪੈਸੀਰਿਤੁਗਜਕਮਾਗੀ॥ ਜੀਭਿਮਧੁਹੁੰਜਾਤਪੈਬ
 ਗਨਤਪ੍ਰਭਾਅਪਗਾ॥ ੯॥ ਕਾਬੋਤਾ॥ ਅੰਖਿਗਸਗਿਗਿਯੋ
 ਤਤੋਅੰਬਪ੍ਰਗਟਤਭਏਜਿਹੰਵਗਸੁਹੁਤੋਜਗਦਲੁ
 ਗਹਿਖਤੁਹੈ॥ ਮੁਖਗਸੁਹੁਕੋਮਧੁਪਾਨਕੈਬਖਾਨਿਖਤ
 ਜਕੋਨੈਕਚਾਖੇਸਦਜੀਖਤਗਹਿਖਤੁਹੈ॥ ਨਾਕੋਕੋਨਿ
 ਗਖਿਨਿਸਰਾਟਨਿਸਿਰਾਜਭਯੋਜਾਕੀਸਭਜਗਤੋਕੋਜੋ
 ਨੁਚਹਿਖਤੁਹੈ॥ ਨਾਂਤਨਤੋਭਯੋਦਖਦਾਗਿਮਬਖਾ
 ਨਿਖਤਅਪਹਤੋਭਯੋਤਾਹਿਉਖਕਹਿਖਤੁਹੈ॥ ੧੦॥
 ੧੦੫੬॥ ਕੁਟਨੀਬਚਨੁਸੁਨਤਏਪਾਈ॥ ਤਹਿਛੁ
 ਲਾਵਨਕੇਮਿਸੁਲਿਖਾਈ॥ ਤਬਤਿਹੰਆਨਿਖਨਗ
 ਹਿਲੀਨਾ॥ ਚਕਿਚਿਤਚਰਿਤਚੰਚਲਾਕੀਨੈ॥ ੧੧॥ ਤੁ
 ਮੋਹਿਹੀਨਿਮਿਤਿਮੈਆਈ॥ ਅਬਫੁਲਨੁਮੋਹਿਦਈ

दिखਈ॥ अथमुहिजा नयं मे करीजौ॥ पगसै चेलि
 केलेल करीजौ॥ १२॥ अति मरप नख ननु मकी जह
 ॥ लपटिल पटि मे कहुं सुख दीजगु॥ पगसै अरपग
 डिमै अँ॥ तुमगी दुपित के दिगो ॥ १३॥ जे करि
 बेलख न तजि दीनी॥ पगसै की चित चित कीनी॥ ३
 बरि तुम जपूँ चलि अ'णी॥ वरु पित दिगो सै ज
 बिच्छई॥ १४॥ सै ऐल गपं मँठि ग'णी॥ सिमरत ख
 न पगी सै भ'णी॥ तिसु सिगगी तिकं जग व'यो॥ स
 जत त'हि सुत दिगो अ'यो॥ १५॥ गति सपूँ द'हि
 तल खियगी॥ इक गहि ज' प'रु गति करी॥ उ'ए
 उ'ए करि ग'पठनी॥ मरपी ऐ न'क क'नु न'नी॥ १
 ॥ १६॥ लपटिल पटि त' सै ग'म' ग'ति सपूँ
 तिकं ज'नि॥ मरु उ'त ग'ति त'जि रि'जे अ'पनी सु
 त'प'का नि॥ १७॥ प'नि क'ति ज'क'प'ग'म' सी'ग'ति ग'ज
 तुमगी॥ स'ग'सुत के के मु'एगी प'ति ब'त उ'ब'गि॥
 १८॥ ऐक म'दी दु'जै त'ग'त'जि अ'ति प'न'प'मा प'प'
 के ग'चि न'कि ज'ब'च'ब'च'ब'च'व'ग'म'॥ १९॥ १॥ २॥
 तिसी च'दि न'प'ख'ने इ'न'च'ने म'इ'क'प'म'व'
 रो'इ'क'म'धि'ज'स'व' र'म'स'म'प'त'म'स'स'व'
 म'स'व'॥ १८॥ ३५३॥ १८॥ १८॥ १८॥
 प'णी॥ प'ड'व'के प'च'सुत सु'ग'॥ अ'ग'नु न'डी म'ग'

ਪਿਸਟਿਕੁਗੇ। ਨੁਕੁਲ ਅਵਸਰੁ ਦੇਵਭਨਿਜੈ॥ ਜਾਸ
 ਮਉਪਜਿਯੋਨਕਲਿਕਹਿਜੈ॥੧॥ ਬਾਹੁ ਬਗਬਨ
 ਬਸਬਿਤਾਯੋਸਿਈਬਗਬਤੈਰਸੇਅਯੋਰਿਸਬਿ
 ਰਟਰਜਕੇਗਏ॥ ਸਉਬਗਬਿਤਾਵਤਭਏ॥੨॥
 ੩੩੭ ਜੈਬੈਕ੍ਰੀਚਕਹਿਦੁਪਦਜਦੇਖੀਨੈਨਪਸਾਗਿ॥
 ਗਿਗਿਯੋਮੁਗਛਨਾਏਪਗਨਿਮਾਰਿਕਰੀਯੋਬਿਸੰਭਗ।
 ੩੩੮੨੨੧ ਪ੍ਰਗਟਭਗਨਿਤਨਭੇਰਜਤਾਯੋ॥ ਮਿਲ
 ਨਦੁਪਦਜਕੇਠਹਯੋ॥ ਗਾਨੀਪਠੈਸੁਦੇਸਨਾਂਦਈ॥
 ਕਰਤੈਪਕਰਿਕਰੀਚਕਲਈ॥੩॥ ਕਰਿਕੈਕਰਕੇਅ
 ਧਿਕਬਲੁਅੰਚਗਈਛੁਗਈ॥ ਜਨਕਰਿਹੇਗਿਸ੍ਰ
 ਨੇਕਭਜਤੀਮੁਗੀਅਕੁਲਾਇ॥੪॥ ਭੋਪਈ॥ ਤਬਅ
 ਤਿਕੋਪਕਰੀਚਕਕਯੋ॥ ਗਜਪੁਤੈਜਹੰਤਹੰਅਯੋ॥
 ਪਦਪੁਰਸਦੁਪਦਖਹਿਕਿਯੋ॥ ਪੰਚੋਨਿਗਖਿਪੰਡਜ
 ਨਲਿਯੋ॥੬॥ ਅਤਿਹੀਕੋਪਭੀਮਤਬਭਗਿਯੋ॥ ਗ
 ਜੈਮਨੈਨੈਨਸੈਕਰਿਯੋ॥ ਬੋਲਿਦੁਪਦਜਾਨਿਕਟੀਸ
 ਖਾਈ॥ ਯੈਕ੍ਰੀਚਕਸੈਕਹੋਬਨਈ॥੭॥ ਦੇਹਗਾ॥ ਚਤੁ
 ਰਦੁਪਦਜਾਤਿਹੁਤੀਅਗੁਪਤਿਕਹਿਯੋਬਨਾਇ॥
 ਏਕਬਚਨਭਾਖਿਹੁਤੀਬੀਸਕਕਹੀਬਨਾਇ॥੮॥
 ੨੨੨੨ ਦੁਪਦੀਯੈਕ੍ਰੀਚਕਸੈਕਹੀ॥ ਤੁਮਪੈਅਧਿ
 ਕਗੀਏਮੈਗੀ॥ ਸੁੰਨਿਸਾਲਨਿਸਿਕੋਤੁਮਐਖਹੁ॥
 ਕਮਭੋਗਮੁਹਿਸਾਥਕਮੈਖਹੁ॥੯॥ ਸੁੰਨਿਸਾਲਭੀਮ

ਏਹਾ

ਹਿਥੈ ਠਯੋ। ਕ੍ਰੀਚਕ ਅਰਧਗਤਿ ਗੋਆਯੋ। ਤਬ ਹੀ
 ਪਕਰਿ ਟੰਗਤੋ ਲਿਯੋ। ਫੁਕ ਅਨੇਕਤ। ਹਿਕਰਿ ਦਿਯੋ
 ॥੧੧॥ ਪ੍ਰਤਸਮੈ ਕ੍ਰੀਚਕ ਹਿਸਭੇਗਾ ਕੇ ਸੋਹ ਪਦੀ ਕੇ ਦ੍ਰਿ
 ਵਧੇਗਾ। ਯਾਹਿ ਅਗਨਿ ਕੇ ਬੀਚ ਜੈ ਹੈ। ਭੁਤਗਯੋਤ
 ਹੰਤੋ ਹਿਪੈ ਹੈ। ॥੧੧॥ ਗਹਿਕੈ ਕੇ ਸਤ ਹਿਲੈ ਚਲੇ। ਕ੍ਰੀ
 ਚਕ ਬੀਸੁ ਸਮਭਲੇ। ਤਬ ਹੀ ਕੋ ਪਭੀ ਮਅਤਿ
 ਭਹਿਯੋ। ਗਹਿਕੈ ਤਹ ਬਿਛਕਰ ਧਰਿਯੋ। ॥੧੨॥ ਜਾ
 ਕੈ ਕੋ ਪਿਛਿ ਕੀ ਮਗੈ। ਤਕੈ ਮੁੰਡੇ ਚੀਥੀ ਡਗੈ। ਕਾ
 ਹੁਪਕਰਿ ਟੰਗਤੋ ਘਵੈ। ਕਿਸੁ ਕੇ ਸਤੋ ਐ। ਹਿਬਗਾ
 ਵੈ। ॥੧੩॥ ਕਾ। ਧਾ। ਬਿਖੈ ਕ੍ਰੀਚਕ ਨਧਗੈ। ਬਰਤਚਿ
 ਤਭੀਤਰ ਲੈ ਡਗੈ। ਸਹਸਪੰਚ ਕ੍ਰੀਚਕ ਸਭ ਮਹਿਯੋ
 ॥ ਨਿਜੁ ਨਹੀ ਕੋ ਪ੍ਰਾਨ ਉਬਹਿਯੋ। ॥੧੪॥ ॥ ਏ। ਤੇ ਸ੍ਰੀ। ਚ
 ॥ ਏ। ਧਾ। ਯਾ। ਨੇ। ਤਿ। ਰ। ਚ। ਏ। ਤੇ। ਮੰ। ਤੀ। ਰ। ਮੰ। ਵ। ਚ। ਏ। ਰ।
 ਸੰ। ਤੇ। ਰ। ਸੰ। ਚ। ਏ। ਤੇ। ਸ। ਮ। ਪ। ਤੇ। ਸ। ਸੰ। ਤੇ। ਸੁ। ਵ। ਸ। ਸੰ। ਤੇ।
 ॥੧੮॥ ॥੩੫੪॥ ਅਛੁਰੀ। ਚ। ਏ। ਚ। ਏ।
 ਕਬਨਿਕ ਕੀ ਭਾਜਾ ਅਕਬਰ ਬਾਰ ਮੰਝਗਾ। ਰੇਵੈ
 ਤਹਿ ਭੈ ਨਿਰਖਿ ਸੀਰਨੰਗ ਕੁਮਾਗਾ। ॥੧॥ ਚੰਪਈ। ਸ੍ਰੀ ਅ
 ਕਬਰ ਮਾਖੇਟ ਸਿਧਯੋ। ਤਕੈ ਰੁਪ ਨਿਰਖਿ ਬਿਰਮਯੋ
 ॥ ਸਖੀ ਏਕਤਿ ਹੰਤੀ ਰਪਠਈ। ਤਹਿ ਅਨਿਮੁਰਿ ਦੇਹਿ
 ਮਿਲਾਈ। ॥੨॥ ਤਬ ਚਲਿ ਸਖੀ ਭਵਨ ਤਿਹੰਗਈ।
 ਵੇਕੇ ਭੇਦ ਜਤ ਵਤਭਈ। ਸੋ ਜਗਤਿ ਕੇ ਪੰਮਨ ਅਈ

ਜਗਤਿ ਜੁਗਿ ਹੁਲਾਹੁ ਲਾਈ॥੩॥ ਜਗਤਿ ਜ
 ਚੈਰ ਵਨ ਤਿਹ ਅਯੋ॥ ਤ ਅਬ ਲਕੀ ਸੇਜ ਸੁਹ
 ਯੋ॥ ਤ ਬਗਨੀ ਤਿਨ ਬਚਨ ਉਚੈ ਗਾਸੁ ਨਹੁ ਪ੍ਰਾਨ
 ਤੇ ਪਿਆਗੇ॥੪॥ ਕੋਹ ਤੇ ਅਬੈ ਭਰਿ ਲਪੁ ਅਭਾ ਬ
 ਹੁ ਮਿਤਿ ਹਰੀ ਸੇਜ ਸੁਹ ਭਾਏ ਕਰਿ ਜਾਤ ਤ ਹੰਢੇ ਭ
 ਈ॥ ਗਿਹੁ ਕੀ ਐਚਿ ਕਿਵਹਿ ਖਾਰਈ॥੫॥ ਪਤਿ ਕੰਜਾ
 ਇਸ ਕਲੁ ਸੁਪਿ ਰਈ॥ ਸੰਗ ਕਰੀਨ ਬਲਿ ਆਵਤ ਭਈ
 ॥ ਅਤਿ ਤਬ ਕੋ ਪਬਨਿ ਕੇ ਭਯੋ॥ ਛਿੰਤ ਉਤਰਿ
 ਥਮੈ ਲਯੋ॥੬॥ ਜਗਤਿ ਕੇ ਪਨੁ ਈਸਿ ਸ਼ਯੋ ਗਾਲ
 ਜਿਤ ਸਾਹਨ ਹਿ ਬਚਨ ਉਚੈ ਗਾਜੁ ਤਿਨ ਮਹਿ ਭੋਯੋ
 ਦਿਯੋ॥ ਵੈਸੰ ਹਿ ਦੈਰ ਵੈ ਜੇ ਲਿਯੋ॥੭॥ ਰਿਹਾ ਪ੍ਰਤ
 ਭਏ ਕੁਦਵਾਰੇ ਭਈ ਪੁਕਾਰੁ ਜਾਈ॥ ਕਾਜੀ ਮੁਛਤੀ ਸੰ
 ਗ ਲੈਤ ਹੰ ਪੁੰਚੀ ਆਈ॥੮॥ ਚੋਸਾ ਸਕੈ ਸਾਧਕ ਉ
 ਸਾਹੁ ਕੀਧੈ ਪਤਿ ਸਹਾ ਅਪਨ ਹੀ ਚਲਿ ਦੇਖਿ ਯੋ
 ਏਕਾ ਜਿਨ ਕੇ ਨਾਹ॥੯॥ ਚੋਪਈ॥ ਪਤਿ ਤਿਖ ਬਚਨ
 ਭਾਖਿ ਭਜਿ ਗਏ॥ ਹੋਤ ਤੇ ਅਕ ਬਰਕਤ ਭਏ॥ ਜ
 ਗਤਿ ਲਜਿਤ ਬਚਨ ਨਹਿ ਬੋਲੈ॥ ਨਿਖਾਇ ਗਹਿ
 ਸਿਰ ਅੰਖਿ ਨ ਬੋਲੈ॥੧੦॥ ਜੋ ਕੋਈ ਪਾਮ ਕਿਸੀ ਕੇ ਜਾਵੈ
 ॥ ਕਿਯੋ ਨਹਿ ਐਸੁ ਤੁਰਤੁ ਫਲੁ ਪਾਵੈ॥ ਜੋ ਕੋ ਉਪਰਨ
 ਗੈਸ ਪਗੈ॥ ਪਨੁ ਹੀ ਇਹ ਨਕਤਿ ਹੰ ਅਯੋ॥੧੧॥ ਜਬ
 ਇਹ ਭੀਤਿ ਜਗਤਿ ਹਿ ਭਯੋ॥ ਬਹੁ ਮਿਕਿ ਸੁਕੇ ਪਾਮ ਨਗ

ਯੋਜੈਸਾ ਕਿ ਖਤੈ ਸਾਫਲ ਪਯੋਗੇ॥ ਦੁਹਾਰ ਚਰਚਿਤੋਂ
 ਬਿਸਰਯੋ॥ ੧੨॥ ੧॥ ਇਤਿ ਸ੍ਰਾ ਹੰ ਮੇਤ੍ਰ ਪਾਖਿਯੰ ਹੰ ਰਿਯੋ
 ਚਾਨ੍ਦ੍ਰੰ ਤ੍ਰਿਭੁਪਨੰ ਬਾਦੈਕਿ ਨੰ ਚੰਦ੍ਰਮੀਵੰ ਚੰਦ੍ਰੰ
 ਸਮਾਪਤਮਮੰਤੁ ਮੁਭਮਮੰਤੁ॥ ੧੮॥ ੩੫੫੩॥ ਅ
 ਕ੍ਰੀ॥ ਦੋਹਰਾ ਮੰਦ੍ਰੇ ਸਾਇਕ ਛੰਤ੍ਰਾ
 ਅਚਲ ਕਲਾਤਿ ਹੰਨੰਤੀ॥ ਅਧਿਕ ਰਬੁਤ ਕੇਰ
 ਹੈ ਬਸਤ ਰਿਖਾ ਲਪੁਰਗੰਤੀ॥ ੧॥ ਚੰਦ੍ਰਪਥੀ ਗਵਿਜ
 ਬਧੀ ਅਸਤਾ ਚਲ ਗਏ॥ ਪ੍ਰਾਚੀ ਰਿਸਾ ਚੰਦ੍ਰਪੁਗਰ
 ਏ॥ ਜਾਗਰੀ ਵਟੈ ਤਸਕਰ ਪਏ॥ ਤਕੇਤ ਕਿਭਵਨਕ
 ਹੰ ਅਏ॥ ੨॥ ਦੋਹਰਾ ਠਾਛ ਭਏ ਤਿਹੰ ਬਾਲ ਕੇ ਸਿਰ
 ਪਰਖਤ ਗਾਨਿਕਾ ਮਿ॥ ਕੈਧੁਨੁ ਰੇਹਿ ਬਤਾਇ ਕੇਨੰਤਿ
 ਹਿਰੰਹਿ ਸੰਘਾ ਮਿ॥ ੩॥ ਚੰਦ੍ਰਪਥੀ ਜਬ ਅਬਲਾ ਅੰ
 ਸੇ ਸੁਨਿ ਪਯੋਗੇ॥ ਕਛੁ ਕਧੰ ਮੇਰੇ ਰਬੁ ਰਿਖਯੋ॥ ਬੁ
 ਰਿਕਹਿਯੋ ਮੈਰੇ ਰਬੁ ਰਿਖਯੋ॥ ਜਿ ਮੈਰੇ ਨਜੀਵੇ ਕੇ ਪ
 ਊ॥ ੪॥ ਸਵਯਾ ਕਹੇ ਕੋ ਅਜੁ ਸੰਘਾਤ ਮੇਕਹੰ ਸੰਗ
 ਚਲੇ ਬੁਹਮਾਲ ਬਤਯੋ॥ ਗਾਖਿ ਮਹਾ ਬਤਿਖਾਨ ਗਏ
 ਸਭ ਹੀ ਇਕ ਬਸੁਤੇ ਹਰਿ ਲਿਖਯੋ॥ ਪੁਤਨ ਪੈਤਨ
 ਲੈ ਸਭ ਕੇ ਛਿਨ ਭੀਤਰ ਅਜੁ ਰਹਿ ਰੇਖਯੋ॥ ਲੀਜ
 ਹੁਲੁਟਿ ਸਭੈ ਤੁਮਤਾ ਕਹੰ ਮੈ ਅਪੰਨੰ ਹਿਪਨ ਛੁਆ
 ਊ॥ ੫॥ ਚੰਦ੍ਰਪਥੀ ਸੁਨਤ ਬਚਨਤ ਸਕਸੇ ਭਏ॥ ਤਿਖ
 ਕੇ ਸੰਗਤ ਹੰ ਲੈ ਗਏ॥ ਜਹੰ ਕੇ ਠਾਛੁ ਕੇ ਭਰਿਯੋ॥ ਤਹੀ

ਜਾਇਤ ਸਕਰਨੁ ਉਚਰਿਯੋ॥ ੬॥ ੨੦॥ ਅਗਿਨ
 ਬਾਨ ਤੋ ਬਾਧਿ ਤਿਖਤੁ ਜੋ ਕੋਰੀ ਚਲਾਇ॥ ਕਲ
 ਸਭਨ ਤਿਨ ਕੋ ਹੁਤੋ ਪਰਿਯੋਤੰ ਹੀ ਸਮਜਾਇ॥ ੭॥ ੨੦
 ਪਈ॥ ਤਸਕਰ ਜਾਮਿ ਸਾਧੈ ਪਗੇ॥ ਦੁਹਾ ਬਿਖੈ ਅੰਗ
 ਰੇਣੁ ਗੇ॥ ਸਭਤ ਸਕਰ ਸਭ ਹੀ ਉਡਿ ਗਏ॥ ਭੁਚਰੇ ਭੇ
 ਚਰ ਸੇਭਏ॥ ੮॥ ਦੁਹਾ ਉਡਤ ਚੋਰ ਉਡਿ ਗਏ॥ ਸਭ ਹੀ
 ਫਿਰਤ ਗਗਨ ਮੋਭਏ॥ ਸਰ ਸਕੇ ਸਜਾਇ ਕਰ ਪਗੇ॥
 ਤਾਡੇ ਡਨ ਹਿਮੁ ਡਉ ਬਗੇ॥ ੯॥ ਏਕੈ ਬਰੇ ਚੋਰ ਉਡਿ
 ਗਏ॥ ਜੀਵਤ ਏਕ ਨ ਬਾਚਤ ਭਏ॥ ਇਹ ਚਰਿਤ ਅ
 ਬਲਾ ਤਿਹ ਮਾਧਿਯੋ॥ ਛਲ ਭੇਅ ਪਨੈ ਪਾਮ ਉਬਰਿ
 ਯੋ॥ ੧੦॥ ਇਹ ਛਲ ਸਭ ਚੋਰ ਨੁਕਹੰ ਪਾਈ॥ ਬਹੁ ਹੰਧ
 ਮਾਪਨੇ ਆਈ॥ ਇੰਦੁ ਬਿਸੁਨ ਬ੍ਰਹਮਾ ਸਿਵ ਹੰ
 ਈ॥ ਤਿਖ ਚਰਿਤ ਤੋ ਬਾਚਤ ਨ ਕੋਈ॥ ੧੧॥ ੧੨॥ ਇਤੇ
 ਸ੍ਰੀ ਚਰਿਤ ਪਾਖਾਨੇ॥ ਤਖਾ ਚਰਿਤੇ ਮੰਤ੍ਰੀ ਭੁਪ ਸਰ
 ਚਾਏ ਕਸੰ ਪੰਚ ਸਾਧੈ॥ ਗਰੇ ਸਮਾਪਤ ਮਮਤੁ ਮੁ
 ਭਮ ਸਤੁ॥ ੧੮੫॥ ੩੫੬੪॥ ਅਯੁਜੀ॥
 ਚੰਪਈ॥ ਕਾਮ ਕਲਾ ਕਾਮਿਨਿ ਇਕ ਸੁਨੀ॥ ਬੇਰ ਸਾ
 ਸਤ ਭੀਤਰ ਅਤਿ ਗੁਨੀ॥ ਤੋ ਕਪੁਤਨ ਅਗਿਯਾ ਮ
 ਨੈ॥ ਯਾ ਤੋ ਮਾਤੋ ਕਪਚਿਤ ਠਨੈ॥ ੧੩॥ ਕੁਬੁਧਿ ਬਿਖੈ ਰਿ
 ਨੈ॥ ਨੁਗਵ ਵੈ॥ ਮਾਤ ਪਿਤ ਕੋਰ ਬੁਭੁਟ ਵੈ॥ ਗੁੰਡ
 ਨਸਾ ਬਕੈ ਗੁਜਰਾਨਾ॥ ਕਰਤੁ ਕਬਿਗਤਿ ਪਿਯਤਮ

ਵਪਨਾ॥੧॥ਤੋਕੇਕੁਤਦੁਤਿਖਸੁਭਕਾਮੀਸੰਗਰ
 ਹਿਤਨਿਕਛੁਰੁਚਰੀ॥ਤੋਸੇਨੇਹਮਤਕੇਰੋ॥੨॥
 ਕੋਥੇਗਿਸੁਖਰਚੈ॥੩॥ਇਕਦਿਵਸਜਬਸੇਘ
 ਰਾਏਯੋਸੇਤਛਪਗੀਮੰਤੁਤਕਯੋ॥ਦਇਆਤੁਰ
 ਆਗਿਭੈਰਈ॥ਸੁਤਕੇਮਤਜਰਵਤਭਈ॥੪॥ਮ
 ਤਪੁਤਕੇਪ੍ਰਥਮਜਰੋਯੋਗਿਏਗੇਇਸਭਜਗਤਸੁਨ
 ਯੋਆਗਿਲਗਾਇਪਾਨਿਕੋਧਈ॥ਮੁਖਬਾਤਨ
 ਕਿਨਹੁਪਈ॥੫॥੧॥ਇਤੋਸੰਚਾਰੁ॥੧੬॥੨
 ਯਾਚਰੋਮੰਤ੍ਰੀਪਾਸਬਦਇਕਸੋਧਿਅਸੰਦ
 ਰਹਿਤਸਮਪਤਸੰਮਤੁਸੁਦਮਸੁਤ॥੧੮॥੩੫੬
 ੮॥ਅਨੂ॥ ਚੰਦਰੀ॥ਕੰਚਨਪ੍ਰਭਾਜਾ
 ਵਜਰੋ॥ਅਤਿਦੁਤਿਵਨਤਹਿਜਗਕਯੋਭਰਤਏ
 ਕਪਥਮਤਿਨਕਿਯੋਰੁਚਿਯੋਨਰਹਿਫੰਸਹਨਿਦਿਯੋ
 ॥੧॥ਕੋਤਿਕਦਿਨਨਐਰਪਤਿਕਹਿਯੋ॥ਸੋਊਨੁਗਚਿ
 ਯੋਕਵਗੀਮਹਿਯੋਮੰਸਾਬਿਖੈਐਰਪਤਿਪਯੋਸੋ
 ਊਦੈਕੈਬਿਖੁਤਿਯਯਯੋ॥੨॥ਚੰਬੋਨਾਥਨਾਇਕਾ
 ਕੀਨੋ॥ਤਕਹੰਤਿਪੰਚਮਕਹੰਤੀਨੋ॥ਛਠਏਮਹਿ
 ਸਤਵੰਯਯੋਅਸਟਮਕੇਸੰਗਨੇਹਲਗਯੋ॥੩॥
 ਕਰਮਕਲਸੋਊਨਹਿਭੋਯੋਜਮਧਰਭਏਤਹਿਤਿ
 ਨੁਯਯੋਧਿਗਧਿਗਜਾਨਿਜਗਤਤਿਤੰਕਹਿਯੋਯ
 ਹਕਰਸਭਨਉਚਹਿਯੋ॥੪॥ਜਬਦਿਹੰਤੀਤਿਸੁਨਤ

ਤਿਖਤਈ॥ ਜਾਨੁ ਕਬਿਨੁ ਮਹੇ ਮਹਿਗਈ॥ ਅਬ
 ਤਜੇਰਨਾ ਬਤਨਜਈ॥ ਇਨਸਭੁੰਨਚਰਿਤ੍ਰ
 ਖਈ॥ ੫॥ ਅਰੁ ਨਬਸਤੁ ਪਰਿਪਾਨਚਬਾਏਲੇ
 ਗਸਭਨੋਕੁਕਿਸੁਨਾਈ॥ ਯੋਕਹਿਹਾਥਸਿਧੋਗਹਿ
 ਯੋਜਾਗਬਸਾਥਨਾਥਕੇਚਹਿਯੋ॥ ੬॥ ਦਹਗਾਸ
 ਪਤਨਾਥਨਿਜੁਕਰਨਹਿਨਿਕਿਯੋਸੁਤੀਕੋਭੇਸਾਉ
 ਚਨੀਚਰੇਖਤਤਹੁਨਿਪਾਵਕਕਿਯੋਪ੍ਰਵੇਸਾ॥ ੭॥
 ਸਪਤਨਾਥਨਿਜੁਪਾਥਨਿਅਸਟਮੋਕੋਗਹਿਲਾਇ
 ॥ ਸਭਲੋਗਨਚੇਖਤਜਗੀਛੋਲੀਮੁਦੰਗਬਜਾਇ॥
 ੮॥ ੧॥ ਏ॥ ਤਸੀਚੀਸਤਪਾਖ॥ ਨੋਤ੍ਰਖਾਗਏਮ
 ਤੀਕਪਸੰਬਾਰਾਇਕਸੰਸਤਸੀਏਗਰਤਮਮਪ
 ਤਮਸਤੁਸੁਤਮਸਤਾ॥ ੯॥ ੩੫੭੭॥ ਅਦੁਜੀ
 ॥ ਦਹਗਾਭੁਪਕਲਾਨਾਮਹੈਸੁਤਸ
 ਹਕੀਏਕਾਅਪਿਕਰਬੁਤਕੋਰਹੈਸੀਹੈਅਨੇਕ॥
 ੧॥ ਚੰਦਈ॥ ਮਿਸਗੀਕੋਹੀਗਤਿਨਲੋਯੋਰਾਬਿਖਾਬਿਖੇ
 ਰਹਿਕਹਿਦਿਯੋ॥ ਸਾਜਹੰਜਹੰਸਭਾਬਨਈ॥ ਬਲ
 ਚੈਕਿਤਿਹੰਓਗੀਸਪਈ॥ ੨॥ ਅਰਪਬਜਗਬਿਖੇਜਬ
 ਗਈ॥ ਸੁੰਦਰਨਹਿਕਬਿਲੋਕਤਭਈ॥ ਅਪਿਕਰਬੁ
 ਚੈਨਿਕਦਬੁਲਾਯੋ॥ ਨਿਜੁਗਾਡੀਕੇਸਾਥਲਗਾਯੋ॥ ੩॥ ਚ
 ਲਤਚਲਤਗਜਨੀਪਹਿਗਈ॥ ਸੁਗਛਪਿਯੋਚੰਦ੍ਰ
 ਤੁਤਿਭਈ॥ ਬਹਲਾਬਿਖੇਗਹਿਬਹੰਚਕੋਯੋਕਮੇਕੇ

ਲਤਿਹੰਸੰਗੁਪਜਾਯੋ॥੪॥ਜਿਯੋਜਿਯੋਬਹੁਲਹਿਲੋ
 ਖਵੈ॥ਉਛੋਗੇਬਿਨਕਜੁਯੋਵੈ॥ਲਖੈਲੋਗਗਤੀ
 ਕਰਮੈਗੋਭੇਰਅਭੇਰਨਕੋਉਬਿਚਰੈ॥੫॥ਭਾਖਿਬੈਨ
 ਤੇਬਹੁਲਪਵਈ॥ਕਾਮਗੀਤਿਕਰਿਪ੍ਰੀਤਿਉਪਜਾਈ॥
 ਭਰਿਕਭਿਭਗਬਾਂਮਸਕੀਨੋ॥ਬੀਚਬਜਰਨਰਿਨਹੁੰ
 ਚੀਨੋ॥੬॥੨੦॥ਕਿਲਕਰਤਇਹਚੰਚਲਤਹੰਪੁਰੰ
 ਚੀਆਇ॥ਸਹਜਹੰਬੈਰਜਹੰਨੀਕੀਸਭਬਨਇ
 ਚਪਈ॥ਮਿਸਗੀਕੋਹੀਰਕਰਲਿਯੋ॥ਲੈਜਗਤਿਕੋਹ
 ਜਿਗਕਿਯੋ॥ਸਹਜਹੰਤਿਹਕਛੁਨਚੀਨੋ॥ਤੀਸਹਜਰ
 ਹੁਪੈਖਾਦੀਨੋ॥੮॥ਇਹਛਲੇਸਸਹੰਛਲਿਗਈ॥ਉ
 ਹੀਸਭਾਵਤਸੇਉਭਈ॥ਪ੍ਰਹਸਹਸਅਪੁਤਿਖ
 ਲੀਨੋ॥ਪ੍ਰਹਸਹਸਮੀਤਕੀਦੀਨੋ॥੧੦॥੧੧॥ਸਹਜ
 ਹੰਛਲਿਮੀਤਸੋਕਾਮਕਲੇਲਕਮਾਇ॥ਧੰਮਅਨਿਪ
 ਹੁੰਚਤਭਈਸਕਿਯੋਨਕੋਉਪਾਇ॥੧੦॥੧੧॥੧੨॥੧੩॥੧੪॥
 ਰਿਤਪਾਖਿਯੋਤਿਯਾਚੰਤਿਮੰਤ੍ਰਿਤਪਸੰਸਾਰਏਕ
 ਸੋਅਠਮੀਵੈਨਰਿਤਸਮਾਪਤਮਸੁੰਸੁਭਮਮਾਹੀ॥
 ੧੮॥੩੫੮॥ਅਕੀ॥ਚੌ॥੧੧॥ਇਕ
 ਰਿਨਬਾਗਚੰਚਲਗਈ॥ਹੀਸਹਸਿਬਚਨਬਖਾ
 ਨਤਭਈ॥ਸੀਨਿਸਿਰਜਪ੍ਰਭਤਿਖਤਹੰ॥ਐਸੀਭੰਤਿ
 ਉਚਾਹਿਯਉਹੰ॥੧॥ਜੋਗਜਤੋਬਰਭਰਉ॥ਅਪਨੀਭੰ
 ਦੈਸਭੈਮੁੰਕਉ॥ਤਬਤਿਯੋਰਸਕਲਤੁਮਹਾਨੁ॥ਨਿ

ਜੁਨੈਨਨਇਚਰਿਤਨਿਹਰੁ ॥ ੨ ॥ ਯੋਕਹਿਕੈਸੁਭਭੇਸ
 ਬਨਯੋ। ਜੇਵਅਦੇਵਨਕੋਬਿਗਮਯੋ। ਚਰਿਤਸਿਧ
 ਰਾਜਾਜਬਅਯੋ। ਸੁਨਿਏਬਚਨਚੰਚਲਪਯੋ ॥ ੩ ॥ ਥੈ
 ਠਿਥੇਖਰਈਦਿਖਾਈ। ਰਾਜਗੇਹੁਪਉਗਝਈ। ਏਕ
 ਬਗਇੱਕੋਜਪਉ। ਜਨਮਸਹਸਲਗੇਬਲਜਉ
 ॥ ੪ ॥ ਪਠੈਸਹਚਰੀਲਈਬੁਲਾਈ। ਪ੍ਰੀਤਿਸਹਿਤਗਸ
 ਗੀਤਿਉਪਜਾਈ। ਅਬਲਾਤਬਮੁਗਛਿਤੁਹੈਗਈ
 ॥ ੫ ॥ ਪਨਿਪਨਿਉਚਰਤਮੁਖਭਈ ॥ ੫ ॥ ਉਠਿਕਰਿਅਪੁ
 ਰਾਵਤਬਗਯੋ। ਤਾਕਹੰਪਨਪਿਆਵਤਭਯੋ। ਪਨਿ
 ਪਿਏਬਹੁਰਸੁਪਿਭਈ। ਰਾਜੈਫਿਰਿਚੰਬਨਤਿਹੰਲ
 ਈ ॥ ੬ ॥ ਜਬਸੁਪਿਸੈਅਬਲਾਕਛੁਆਈ। ਬਹੁ
 ਰਿਕਾਮਕੀਕੇਲਮਚਾਈ। ਜੇਉਤਗੁਨਿਨਕਉਹੰਗੈ
 ਯੋਰਾਜਾਤਿਹੰਸਾਥਬਿਹੰਗੈ ॥ ੭ ॥ ਬਹੁਰਿਬਾਲਇ
 ਤੀਤਿਉਚਰੀ। ਸੁਨੈਰਾਵਤਮਬਤਹਮਗੀ ॥ ੮ ॥ ਤਿਖ
 ਕੀਝੰਟਿਨਮੁੰਡੀਜਾਈ। ਬੇਦਪੁਰਾਨਨਮੈਸੁਨਿਪਾਈ
 ॥ ੯ ॥ ਹਸਿਕਰੈਰਾਵਬਚਨਯੋਗਨਿਯੋ। ਸੈਅਪੁਨੇ
 ਜਿਯਸਾਚੁਨਜਾਨਿਯੋ। ਤੈਤਿਖਹਮਸੈਛੁਠਉਚਰੀ
 ॥ ੧੦ ॥ ਹਮਮੁੰਡੀਝੰਟਿਤਿਹੰਗੀ ॥ ੧੧ ॥ ਤੇਜਅਸਤੁਰਾਏਕ
 ਮਗਯੋ। ਨਿਜਕਰਿਗਹਿਕੈਰਾਵਉਚਾਯੋ। ਤਾਕੀਮੁੰਡੀ
 ਝੰਟਿਸਬਡਗੀ। ਜੈਕੈਹਸੀਚੰਚਲਾਤਗੀ ॥ ੧੨ ॥ ਜਿਹ
 ਗਾਪਨਿਭਰਯੋਰਾਵਤੋਨਿਜਕਰਝੰਟਿਮੁੰਡੀਏਹੰਗੀ

ਜੀਤਿਓਤੀਤਈਤਿਨਅਬਲਾਨਰਿਖਾਇ॥੧੧॥੧
 ਇਹਿ॥ ਸੁਭਾਸੁਪਾਖਾ॥ ਤੇਰੇਰਾ॥ ਰਹੈਸੰਤੀਭੁਪ
 ਸੰਖਾ॥ ਏਨਸੰਨਦਸਾਇਰਾਸੰਤਮ॥ ਪਤਮਸਤ
 ਸੁਭਾਸੁਪਾ॥੧੮੫॥੩੫੬੮॥੨੫੬੮॥ ਚੋ
 ਪਈ॥ ਇਕਲਹੇਰਛਤਿਜਾਹੈ॥ ਇਪ੍ਰਬੀਨਤਾਹਿਜ
 ਗਕਹੈ॥ ਅਪ੍ਰਮਾਨਤਿਹੰਪ੍ਰਭਾਬਿਗੈ॥ ਦੇਵਜਨਨਕੈ
 ਲਾਖਿਮਨੁਲਜੈ॥੧॥੨੮॥ ਇਕਮੁਗਲਤਿਹੰਨਤਕੈ
 ਗਿਏਯੋਅੰਗਨਿਹਿਗਿ॥ ਗਿਗਿਯੋਮੁਰਛਨੁਪ੍ਰਯਗਨਿਬਿ
 ਹਤਨਗਿਯੋਮਾਗਿ॥੨॥੨੯੫੬॥ ਪੰਮਅੰਨਿਇਕਸ
 ਖੀਬੁਲਾਈ॥ ਬਤਸਭੈਤਿਹੰਤੀਜਤਈ॥ ਜੀਮੈਕੋ
 ਤੁਤਹਿਮਿਲਾਵੈ॥ ਅਪਨੇਮੁਖਮੰਗੈਸੇਪਵੈ॥੩॥
 ਬਸੇਸਖੀਪੰਮਤਿਹੰਗਈ॥ ਐਸੇਬਚਨਬਖਨਤ
 ਭਈ॥ ਮਤਤਹਿਬੁਲਾਵਤਤੋਕੈ॥ ਤਤੋਪਠੈਰੋਯੋ
 ਹਿਯੋਮੈਕੈ॥੪॥ ਯੋਜਬਬਚਨਤਹਿਤਿਹੰਕਹਿਯੋ॥ ਮ
 ਲਬਸੁਤਮਤਸੋਚਹਿਯੋ॥ ਤੇਗਿਬਿਖੈਤਹਿਬੈਠਾ
 ਗਿਯੋ॥ ਰਗਪਰਨਤਿਤਐਚਿਸਵਗਿਯੋ॥੫॥ ਤੋਕੈਰਿ
 ਸਟਿਕਛੁਨਹਿਅਵੈ॥ ਕੁਟਨੀਚੈਜਹੰਲੈਜਾਵੈ॥
 ਮਤਨਮਲੈਤਹਿਸਿਪਈ॥ ਲੈਕੈਪੰਮਮੁਗਲਕੇਅ
 ਈ॥੬॥ ਪਰਤਿਹੰਤਿਭਿਘਰਾਜਈ॥ ਤਸਬੇਗਜਸੇ
 ਜਸੁਹਈ॥ ਬਹਿਖੰਅਨਿਮੁਗਲਤਬਗਹੀ॥ ਚਿਤ
 ਮੈਚਕ੍ਰਿਤਚੰਚਲਾਹੀ॥੭॥ ਮੈਰੋਧਮਲੇਪਅਬ

ਭੋਯੋ॥ ਤੁਹਕ ਅੰਗ ਸੋ ਅੰਗ ਭਿਟੇਯੋ॥ ਤ ਤੋਂ ਕਛੁ ਚ
 ਰਿਤ ਬਨ ਭੀ॥ ਜ ਤੋਂ ਛੁਟਿ ਮੁਗਲ ਤੋਂ ਜ ਭੀ॥ ੮॥ ਅ
 ਬ ਆਇ ਸਤੁ ਮੋਰੇ ਪਭੀ॥ ਸਭਿ ਸੁੰਦਰ ਸਿੰਗਰ ਬ
 ਨ ਭੀ॥ ਬਹੁ ਰਿਅ ਇਤੁ ਮਸਾ ਬਿਧਿ ਹੋਗੇ॥ ਤੁ ਮੋਰੇ ਚਿਤ
 ਕੇ ਸੋ ਕਨਿ ਵਰੇ॥ ੯॥ ੧੦॥ ਤੁ ਸਿੰਗਰ ਬਨ ਇਕੈ
 ਕੇਲ ਕਰੇ ਤਵ ਸੰਗ॥ ਬਹੁ ਰਿਤਿ ਹੋਗੇ ਗ੍ਰਿਹ ਬਸੈ ਪੁੰ
 ਤੁ ਮੰਤ੍ਰਿਕ ਅਰਪੰਗ॥ ੧੦॥ ਚੰਪਈ॥ ਯੋ ਕਹਿ ਬਚਨ
 ਤ ਹੋਤੇ ਗਈ॥ ਗ੍ਰਿਹੋਂ ਕੋ ਅੰਗਿ ਲਗਾ ਵਤ ਭਈ॥ ਬੁਦ
 ਨੀ ਸਹਿਤ ਮੁਗਲ ਕੋ ਜਾਗਿਆ ਬਾਲਾ ਅਪਨੇ ਪਰਮ
 ਉਬਾਹਿਯੋ॥ ੧੧॥ ੧੨॥ ਇ ਤੁ ਮੁੰਦਰ ਪਾਖਿ ਨੇਤ੍ਰ
 ਚਰਿਤ੍ਰੇ ਮੰਤ੍ਰਿਕ ਪਾਖਾ ਦੇ ਵੇਰੇ ਸੋ ਨਵੇਂ ਚਰਿਤ੍ਰੇ ਸਮ
 ਪਤ ਮੁੰਦਰੁ ਸੁਭਾ ਸਤੁ॥ ੧੩॥ ੧੪॥ ੧੫॥ ਅਨੁ
 ੧੬॥ ਤੇਜ ਸਿੰਘ ਰਾਜ ਬੰਡੇ ਅਪੁ
 ਮਾਨ ਜਿਹੁ ਪਾਗਾ ਨਕਲਾਤ ਕੀ ਸਖੀ ਗਤਿ ਕੇ ਹੋਸ
 ਰੁਪਾ॥ ੧੭॥ ਚੰਪਈ॥ ਰਾਜ ਕੋ ਤੋ ਸੋਹਿਤ ਭੋਗੇ॥ ਰਾਸੀ ਤਿਹ
 ਨੀ ਕਰਿ ਭੋਗੇ ਜੈ ਸੇ ਕਰੇ ਹੋਸਾਇ ਨ ਕੋਈ॥ ਤਾਂ ਬੇਸੇ ਸੋਨ
 ਸੋਹੇਈ॥ ੧੮॥ ਆਫ਼ਲਾਹੇ ਨੀ ਦਿਨ ਤਿਹੁ ਪਾਮਰਾ ਵਜੁ
 ਆਵਈ॥ ਕਾਮ ਕੇ ਲਾਹਿ ਸੁਦਿਨ ਤਿਹੁ ਸੰਗ ਕਮਾਵਈ
 ਰਾਸੇ ਕਪੜੇ ਸੇ ਰਾਸੀ ਅਟਕਤ ਭਈ॥ ਹੋਪਤਿ ਕੀ ਪ੍ਰੀ
 ਤਿ ਬਿਸਾਹਿਤ ਬੈਚਿਤ ਤੋਂ ਰਈ॥ ੧੯॥ ਤਿਲ ਚੁਗਨ
 ਪਗਾ ਨਕਲਾ ਅਟਕਤ ਭਈ॥ ਨਿਪਕੀ ਪ੍ਰੀਤਿ ਬਿ

ਸਾਹਿਤੁ ਰਤੁ ਚਿਤਤੋਂ ਰਈ ਜਿੰਦਾ ਸੀ ਸੋ ਪ੍ਰੇਮ ਪੁਰਖ ਕੇ
 ਉਠਨਈ ॥ ਹੋ ਪ੍ਰਿਥਾ ਪ੍ਰਿਥਾ ਤੋ ਕੇ ਸਭ ਹੀ ਲੋਗ ਬਖਾਨ
 ਈ ॥ ੪ ॥ ਸੰਗ ਰਾਸੀ ਕੇ ਰਾਸ ਕਹਿਓ ਯੇ ਮੁਸਕਾਇਕੋ ॥ ਸੰਗ
 ਹਮੇ ਚਲੇ ਪ੍ਰੀਤਿ ਉਪਜਾਇਕੋ ॥ ਕਾਮ ਕੇ ਲਕਰਿ
 ਜਾਹੈ ਕਛੁ ਨ ਲੀਜਿ ਯੋ ਹੋ ਗਾਨ ਕਲਾ ਜੁ ਬਚਨ
 ਮਰੇ ਕੀਜਿ ਯੈ ॥ ੫ ॥ ਉਠਿ ਰਾਸੀ ਸੰਗ ਚਲੇ ਪ੍ਰੀਤਿ ਉਪ
 ਜਾਇਕੋ ॥ ਨਿਪ ਕੀਓ ਗਨਿ ਹਰਿ ਨਗੀਲ ਜਾਇਕੋ ॥ ਜਿੰ
 ਦਾ ਸੀ ਸੋ ਪ੍ਰੇਮ ਪੁਰਖ ਉਪਜਾਵਈ ॥ ਹੋ ਅੰਤ ਸੁਨ ਕੀਮ੍ਹ
 ਤ ਮਰੇ ਪਛੁਤਾਵਈ ॥ ੬ ॥ ਚਰਿਤ ਹਮੇ ਚਰਿਤ ਕੋ ਸਮ੍ਹ
 ਗ ਚਲਿਯੋ ॥ ਜਿ ਕੰਧ ਪਕੇ ਰੂਪ ਹੁਤੇ ਸਭ ਹੀ ਲਿਯੋ
 ॥ ਚੰਦ੍ਰ ਓਰ ਭ੍ਰਮਿ ਭ੍ਰਮਿ ਤੋਂ ਹੀ ਪੁਰਾ ਵਈ ॥ ਹੋ ਗਾਨ ਕ
 ਲਾ ਤਿਲ ਚੁਗਨ ਨ ਪੈ ਡੋਪਾਵਈ ॥ ੭ ॥ ਅਧਿਕ ਸੁ
 ਮਿਤ ਤੋ ਭਏ ਹਰਿ ਗਿਰਿ ਕੈ ਪੈਗੋ ॥ ਜਨ ਕੁਝ ਵਧਿਨੁ
 ਕੇ ਏਆ ਪਹਿਤੋਂ ਮਗੋ ॥ ਅਧਿਕ ਕਛੁ ਪਾਜ ਬਲ ਗਹਿ
 ਹੰਨੇ ਕੇ ਆਇਕੋ ॥ ਹੋਤ ਬਰਾਸੀ ਸੋ ਰਾਸ ਕਹਿਓ ਯੇ ਦੁਖ
 ਪਾਇਕੋ ॥ ੮ ॥ ਗਾਨ ਕਲਾ ਤੁਖ ਪਰੇਸੁ ਬੁਝਿ ਅਪੁਨੀ ਕੋ ਗਾਖ
 ਭੰਡ ਕਰਹਾ ਬਹੁ ਮਰੇ ਪੈਧੋਗਾ ॥ ਰਾਸ ਜਬੈ ਬੈਬੈ ਕੋ ਕਛੁ ਨ
 ਪਾਇਯੋ ॥ ਹੋ ਅਧਿਕ ਕੋ ਪਤ ਬਚਿਤ ਕੋ ਬੈਬੈ ਬਛਾਇ
 ਯੋ ॥ ੯ ॥ ਮਾਭੰ ਕੁਟਿਰਾ ਸੀ ਕੋ ਦੋਖ ਬਹਾਇਕੋ ॥ ਆਪੁ ਲਾਗਿ
 ਛਲ ਚੁਗਨ ਮਹਾ ਬਨ ਜਾਇਕੋ ॥ ਬੇਰਭ ਖਤ ਤੋ ਕੋ ਹਰਿ ਜ
 ਬੈਨਿ ਹਰਿ ਯੋ ॥ ਹੋਤਿ ਲਚੁਗਨ ਕੋ ਪਕਰਿ ਭੁੱਲ ਕਰਿ ਭੰਡਿ

॥१॥ ਬਹੁਤ ਬਹੁਤ ਵਸੀ ਸਹਿਤ ਮਹਿਤ ਹੰਗਈ॥
 ਜਹਾਂ ਆਇ ਸੁਗੰਧਿ ਪਕੀਨਿ ਕਸਤ ਭਈ॥ ਨਿਗਖਿ
 ਪ੍ਰਿਯਾਗ ਜਾਤਿ ਹੰਗੇ ਨਿਕਾਰਿ ਕੋ ਹੋਭੇ ਰਮਭੇ
 ਨਮੁ ਰਖ ਸਕਿਯੋ ਬਿਚਾਰਿ ਕੇ॥ ੧੨॥ ਭੁਧਾਨ ਵਾਸੀ ਕੇ
 ਚਿੰਨ੍ਹ ਦੀ ਤੋਲਿਯੋ ਚੈਠੀ ਤੀਰੰ ਅਸੇ ਬਚਕਿਯੋ॥ ਕਿ
 ਹੰਨਿ ਮਿਤਿ ਕੈ ਹਿਯੰ ਤੈ ਆਈ॥ ਸੇਕਹਿਯੋ ਮੁਹਿ ਪ੍ਰਗ
 ਵਜਤਈ॥ ੧੩॥ ਜਬ ਤੁਮ ਅਖੇਦਕ ਹਿਸਿ ਪਏ॥
 ਬਹੁ ਚਿਗਭਿਯੋ ਗ੍ਰਿਹੰ ਕੰਨਹਿ ਆਏ॥ ਤੁਮ ਬਿਨਮੈ
 ਅਤਿ ਹੀ ਅਕੁਲਾਈ॥ ਤਤੋ ਬਨਗਹਿ ਹੋਸੈ ਆਈ
 ॥ ੧੪॥ ਜਬ ਮੈਂ ਅਧਿਕ ਤ੍ਰਿਖਤੁ ਹਭਈ॥ ਪਨਿ ਪਿ
 ਵਨ ਸਹਿਤ ਛਿਗਈ॥ ਫਿਸਿ ਲਿਖੋ ਪਵਨ ਦੀ ਮੈਂ
 ਪਗੀ॥ ਅਧਿਕ ਕ੍ਰਿਪਾ ਕਰਿ ਤੁਮੁ ਹਿਨਿ ਕਰੀ॥ ੧੫॥ ਚੈ
 ਹਮਾ॥ ਨੀਚ ਸੰਗ ਕੀਜੈ ਨਹੀਂ ਸੁਨਹੀਂ ਮੀਤ ਕੁਮਾਗਾ ਭੇਡ
 ਪੁਛਿਭੈਂ ਨਦੀ ਕੋ ਗਹਿਉਂ ਤਹਿਯੋ ਪਗ॥ ੧੬॥ ਪਨਿ
 ਉਂਦਰ ਤੋ ਕੋਭੀਯੋ ਵਸਨ ਦੀ ਗਿਯੋ ਗਗਿ॥ ਬਿਨੁ ਪ੍ਰਾ
 ਨਨ ਅਬਲਾਭਈ ਸਕਿਯੋ ਨਿਪ ਬੀਚਗਿ॥ ੧੭॥
 ॥ ਫਲ ਭੱਭਤ ਜਥਨ ਗਹਿਯੋ ਨਸਦਾ ਸੁਕੇ ਕੀਨਾ॥
 ਵਸਿਨੁ ਕੇ ਸੰਗੇ ਸਤੀ ਮਤਿ ਕਰਿਯੁ ਮਤਿ ਹੀਨਾ॥
 ੧੮॥ ੧੯॥ ਏਤ ਸੀ ਚੰਦ੍ਰ ਪਾਥੰ ਨੇ॥ ਤ੍ਰਿਯਾ ਚਰਿਤੋ ਮੈਂ
 ਤੁਭਾ ਪਸੰਥਾ ਦੇਇਕ ਸੰਏ ਕਨਵੇ ਚਰਿਤ ਸਮਾਪਤਾ
 ਮਸਤੁ ਤੁਭਾ ਮਸਤਾ॥ ੨੦॥ ੨੧॥ ੨੨॥ ੨੩॥ ੨੪॥ ੨੫॥ ੨੬॥ ੨੭॥ ੨੮॥ ੨੯॥ ੩੦॥

ਚੰਪਈ॥ ਫਿਰਸੀਸਕਲਾਏਕਬਰਨਗੀ॥ ਚੋਰਨਕੀਅਤਿ
 ਹੀਹਿਤਕਗੀ॥ ਜਹੰਕਿਸੀਕਾਰਬੁਤਕਾਵੈ॥ ਹਿਗੁਲਗਾ
 ਇਤਹੰਉਠਿਅਵੈ॥ ੧॥ ਹੀਗੁਬਸਤਸਕਰਜਹੰਪਾਵੈ॥
 ਤਿਸੀਠਰਕਹੰਸਾਂਧਿਲਗਾਵੈ॥ ਤਿਹੰਠਰੈਸਹਾਇਕਭਾ
 ਗੀ॥ ਫਿਰਸੀਸਕਲਾਤਹੁਸੀਥਿਹਗੀ॥ ੨॥ ਹੀਗੁਲਾਇਤਿ
 ਯਚੋਰਲਗਾਏ॥ ਕਰਤੋਕੇਲਸਹੁਚਿਤਾਏ॥ ਤਸੀਤੁ
 ਰਤੁਖਬਗਿਤਿਖਕਗੀ॥ ਮੀਤਤਿਹਗੀਮਾਤਹਗੀ॥ ੩॥ ਚੋ
 ਰੋਰੋਰਬਸਹੁਪੁਕਾਗਿਯੋ॥ ਅਰਧਅਪਨੋਰਬੁਓਥ
 ਗਿਯੋ॥ ਦੁਹੰਅਨਤਹਿਹਿਤੁਕਾਗੀ॥ ਨਿਯੋ॥ ਮੁਖਭੇਰਨ
 ਕਹੁਜਾਨਿਯੋ॥ ੪॥ ਅਰਧਬੰਦਿਚੋਰਨਹਿਤਦੀਨੋ॥ ਅ
 ਧੋਰਬੁਸਹੁਤੋਲੀਨੋ॥ ਦੁਹੰਅਨਤਹਿਲਾਖਿਹਿਤ
 ਕਗੀ॥ ਮੁਖਕਿਨੁਨਬਤਬਿਚਗੀ॥ ੫॥ ਚੋਰਲਾਇਪਾ
 ਹੁਜਗਾਏ॥ ਇਹਰਿਤੋਰੋਉਭੁਲਾਏ॥ ਤਸਕਰਕਹੈ
 ਹਮਗੀਨਗੀ॥ ਸਹੁਲਾਖਿਮੇਗੀਹਿਤਕਗੀ॥ ੬॥ ਦੋਹਰਾ॥ ਚੋ
 ਰਲਾਨਕੋਰਹਿਤਕੋਸਕਤਨਕੋਉਪਾਇ॥ ਵਹੁਰਹਿਤ
 ਤੋਕੋਲਖੈਜਾਕੇਸਿਯਾਮਸਹਾਇ॥ ੭॥ ੧॥ ਏਤੋਸੁਚੀਤੋ
 ਪਖਿਯੋਨੇਤਿਰਾਚਰੇਸੀਤੀਲਾਸੀਬਾਰੇ॥ ਏਕੋਸੀਥੇ
 ਯਾਨਵੇਹੰਰਤਸਮਾਪਤਮਸਤਸੁਖਮਸਤੁ॥ ੮॥ ੨॥
 ੬੩੩॥ ਅਫੁਲਾ॥ ਰਹਾ॥ ਵੇਵਨਾਨਹੁ
 ਰੋਰੋਰਜਾਏਕਰਹੈ॥ ਨਹੰਕੋਰੋਛਪਨੇਸਭਜਗਤਹਿਕੋ
 ॥ ੧॥ ਏਕਦਿਸੀਗਿਨਿਸੇਹੈਤਕੀਪ੍ਰਤਿਅਪਗਾਤਿਨਨ

ਬੁਲੇਯੋਧੰਮਕੋਆਪੁਗਯੋਵੇਸੰਭਗ॥੨॥ਅਭਿਲਾ
 ਜਬਅਯੋਨਿਪਧੰਮਰਿਸਾਗਿਨਿਜਾਨਿਯੋ॥ਨਿਜੁਪਤਿ
 ਸੋਸਭਹੀਤਿਨਭੇਰਬਖਨਿਯੋ॥ਖਤਬਿਖੈਗਜਕੋ
 ਗਹਿਤਿਨਡਰਿਯੋਹਿਪਕਰਿਪਨੰਹੀਰਬਬਹੁੰਤਬਿ
 ਧਿਮਾਰਿਯੋ॥੩॥ਪ੍ਰਥਮਕੇਲਕਰਿਨਿਪਕਧੰਮਬੁਲੁਯੋ
 ॥ਬਨੀਨਤਸੋਪਤਿਸੰਭੇਰਜਤਾਇਯੋ॥ਪਨਿਨਮਾਰਿ
 ਖਤਡਰਿਉਪਕਟਰਯੋਹਿਚਿਤਸੰਤਸਥਿਰਰਿ
 ਪੁਰਖਤਿਯਭਜਿਗਏ॥੪॥ਚੋਰਾ॥ਪ੍ਰਤਸਚੈਖੇਜਨ
 ਨਿਪਲਗੋ॥ਗਨਿਨਸਹਿਤਸੋਕਅਨੁਗੋ॥ਖਤਿਯਪ
 ਰੇਗਵਜੁਪਯੋ॥ਤਹਤੋਕਫਿਧੰਮਲੈਅਏ॥੫॥੧॥ਏ
 ਤਿਸ੍ਰਚਰਿਤਪਥਿਨੇ॥੩॥ਚਰਿਤੰਤੀਤੁਪਸੰਬ
 ਦੇਇਕੋਸੋਤੋਗਨਵਚਰਿਤਸਮਾਪਤਮਸਤਸੁਭਮਸ
 ਤੁ॥੧੮੩॥੩੬੩੮॥ਅਨੁਗੋ॥ਦੋਹਗਾਨੋ
 ਕੇਟੀਮਰਵੇਰੋਕਜਸਵੰਤਸੰਘਨਰੇਸਾ॥ਜਾਕੀਮਨ
 ਤਅਨਿਸਭਯੁਚੈਸੀਸੁਰਦੇਸ॥੧॥ਚੋਪਈ॥ਦੁਤਿ
 ਮਾਨਮਤੀਤਿਹੰਕੀਬਗਨਗੀ॥ਜਨੁਕਚੀਰਚੰਤਮਾਨਿ
 ਕਗੀ॥ਬਿਤਨਪ੍ਰਭਦੁਜੀਤਿਹੰਗਨੀ॥ਜਸਮੁਲਖੀਨਕਿ
 ਨੁੰਬਖਨੀ॥੨॥ਕਾਬੁਲਰੋਚੈਦਾਬਭਯੋ॥ਭਿਖਿ
 ਐਸੇਖੰਮੀਗਪਯੋ॥ਅਵਰਗਥੇਲਿਜਸਵੰਤਹਿਲੀ
 ਨ੍ਹਾ॥ਤਵਨੈਠੰਭੇਜਿਕੈਦੀਨ੍ਹਾ॥੩॥ਅਭਿਲਾ॥ਫੇਰਿਜਹਨੰ
 ਬਰਤਹੰਜਸਵੰਤਗਯੋ॥ਜੋਕੋਉਯਗੀਭਿਯੋਸੰਘਲ

ਤਿਹੰਭਯੋ॥ ਆਇਮਲਿਯੋਤਕੋਸੋਲਿਯੋਭਾਰਿਕੈ॥
 ਤੇਉਤਤਬੰਗਸਤਨਪਠਨਸੰਘਾਰਿਕੈ॥੪॥ ਜੀਵਅਨਮ
 ਨਕਿਤਨਦਿਨਤਕੋਭਯੋ॥ ਤਤੇਜਸਵਤਸਿੰਘਨਿਪ
 ਤਿਸੁਗੁਰਗੋਯੋ॥ ਦੁਮਤਿਚਨਅਧੁਤਮਪ੍ਰਭਤਹੰਅ
 ਇਕੋਹਿਤਹੁਨਿਅਤਿਯਾਰਿਕਤਿਯੋਸਭਜਗੀਬਨਇਕੈ
 ॥੫॥ ਭੀਕਅਗਨਿਕੀਉਰੀਗਨਿਯਨੁਭੋਕਿਯੋ॥ ਨਮਸਕਰ
 ਕਰਿਸਪਤਪ੍ਰਦਫਿਨਕੈਦਿਯੋ॥ ਕੁਦਿਕੁਦਿਕਹਿਪਰੀਨੇ
 ਰਨਚਾਇਕੋ॥ ਜਿਤਨਕਗੀਗਕੇਮੰਝਅਪਛਰਾਇਕੈ॥
 ੬॥ ਬਿਤਨਕਲਾਦੁਤਿਮਨਮਤਿਚਲੀਜਗਨਕੇਕਾਜ
 ੨੦੪॥
 ॥ਦੁਰਗਦਸਸੁਨਿਗਤਿਤਿਸੈਰਾਖਿਕੋਦਿਇਲਾਜ॥੭॥
 ਮੇਕਤੇਸਥਰੋਉਰੁਸੁਨਿਗਨੀਮਮਥੈਨਾ॥ ਮੈਨਮਿਲਹ
 ਜਗਤਿਤਨੈਜਾਂਸੰਅਪਨੇਐਨਾ॥੮॥ ਰੰਪਈ॥ ਤਬਹਰੀ
 ਪਤਿਸੈਨੰਹਿਜਗੀ॥ ਲਹਿਕਨੁਕੀਅਸਾਜਿਯਪਗੀ॥ ਛਰਿ
 ਪਿਸੈਗਦਿਲੀਕੋਅਏ॥ ਸਹਰਲੋਹਪੁਤਦੇਜਾਏ॥੯॥ ਜ
 ਬਰਨੀਦਿਲੀਮੰਗਈ॥ ਹਜਗਤਿਕੋਐਸੀਸੁਪਿਭਈ॥ ਸੋ
 ਅਨਕਹਿਯੋਇਨੈਮੁਹਿਦੀਜੀ॥ ਤੁਮਮਨਸਬਜਸਵਤ
 ਕੋਲੀਜੈ॥੧੦॥ ਗਨਿਯਨਕੋਸੋਅਨਨੰਹਿਦਿਯੋ॥ ਹਜਗਤਿਸੈ
 ਨਪਠਵਤਭਯੋ॥ ਰਨਛੋਰੈਇਹੰਭੀਤਿਉਚੋਗਾ॥ ਨਕੋਭੇਸ
 ਸਭੈਤੁਮਧੋਗਾ॥੧੧॥ ਖਨਪੁਲਾਦਜਬੈਚੜ੍ਹਿਅਏ॥ ਤਬ
 ਗਨਿਯਨੁਭੋਬਚਨਸੁਨਏ॥ ਹਮੈਨਗਜਸੈਨਮੰਦੀਜੀ॥ ਹਿੰਦੁ
 ਧਰਮਗਾਖਿਕਹਿਲੀਜੈ॥੧੨॥ ਨਵਨਕੋਸੁਭਵਰੋਦਿਯੋ॥ ਬ

ਲਨੁ ਸਹਿਤ ਰੇ ਸਮਗਲਿ ਯੋਗੁ ਰਜਪੁਤ ਨਹੁ ਮਾਲ ਫਿਰੇ
 ॥ ਹਮਿ ਲਨੈਂ ਜਗਤ ਕੋ ਆਏ ॥ ੧੩ ॥ ਤਿਨੁ ਕਕਿ ਨੀਨੇ
 ਟਚ ਲਾਈ ॥ ਇੰਗਨੀ ਜਗਤ ਪਹਿ ਆਈ ॥ ਤੁਪਕ ਤੇ
 ਤੇਜ ਬੈਓ ਬਗੇ ॥ ਤਬ ਹੀ ਕਾਛਿ ਕ੍ਰਿਪਾ ਨੈਪੇਗੇ ॥ ੧੪ ॥ ਜੇਨੈ
 ਸੁਰਸਰੀ ਬਹੈ ॥ ਜੇ ਬੈਏ ਕੈਨ ਬਖਤ ਸਰੀ ॥ ਏਕੈ ਤੀਰ
 ਏਕ ਅਸਵ ਗਾਏ ਕੈ ਘਾਇ ਏਕ ਗਜ ਭਗਾ ॥ ੧੫ ॥ ਜਾਪ ਪ੍ਰੇ
 ਖਤ ਗਰੀਧਾ ॥ ਜਾਨੁ ਕਬੈ ਬਿਰਛ ਪਰ ਅਗਾ ॥ ਕਟਿ
 ਦਿਸੁ ਭਟ ਪਗਿ ਪਰ ਪਰੀ ॥ ਚਟ ਪਟ ਅਨਿ ਅਪਛਰ
 ਬਰੀ ॥ ੧੬ ॥ ਦੋਹਰਾ ॥ ਗਨੈ ਛੈਰ ਪੁਨਥੀ ਸਿਧ ਕੀਨੈ ਕੋ
 ਅਪਗਾ ਸਹੈ ਰੇਖ ਕੇਤਰੇ ਬਹਤ ਭੇਧਿ ਆਗੇ ॥ ੧੭ ॥ ਤੁ
 ਜੰਗ ਛੈਰਾ ਕੁੰਧੋ ਪਬ ਕੈ ਕੁੰਧ ਨ ਛੁਟੈ ॥ ਕੁੰਧੀ ਰਬ
 ਨੀਨ ਕੇ ਬਕਤ ਛੁਟੈ ॥ ਕੁੰਧ ਜਮੈ ਗਜਾ ਜਜੁ ਭੋਕ
 ਏਕੈ ਏਕੈ ਪਨੀ ਜਤ ਬੁਝੈ ॥ ੧੮ ॥ ਖਾਇ ਏਕ ਅਠਾ
 ਰਜ ਸਭ ਹਿਸਭੇਗਾ ॥ ਪੇਸਤ ਭੰਗ ਸਰਬ ਪਾਨ ਕਰਿ ਅਤਿ
 ਲਗੇ ॥ ਸਹੈ ਰੇਖ ਤਰੈ ਚਰਿਤ੍ਰਿ ਖਾਇ ਕੋ ॥ ਹਨੈ ਛੈਰਾ ਸੁ
 ਰੇ ਲੰਗੇ ਸੁਖ ਪਾਇ ਕੈ ॥ ੧੯ ॥ ਗਨੈ ਛੈਰ ਪੁਨਥੀ ਨਿਰ
 ਖਿ ਕੰਗਿ ਸਿਭ ਹੋਯੋ ॥ ਤੇਤੁ ਰੇਖ ਵਾਇ ਜਾਇ ਰਲ ਮੈ ਪ
 ਗਿਯੋ ॥ ਜਾ ਕੇ ਬਹੈ ਸਰੀਰੈ ਨ ਬਾਜ ਪਗਾ ॥ ਹਿਰੈ ਮੁਰਛਨ
 ਖਾਇ ਤੁਰਤੁ ਸੇਭੀ ਮਿਧਗਾ ॥ ੨੦ ॥ ਪਨਿ ਪਨਿ ਅੰਗ ਸਹਤਿ
 ਨੈਭ ਖਤ ਭਯੋ ॥ ਘੋਰ ਹੁਇ ਨੁਕਾਇ ਰਲ ਹਿ ਆਇ ਸ
 ਰਯੋ ॥ ਜੇ ਐਸੇ ਰਚੈ ਅੰਭਟ ਪਵੀ ॥ ਹੋ ਬੰਕਲ ਕ

ਗੁਰੂਜੀਤਿ ਛਿਨਕਮੰਤਿ ਆਵੰਧੀ॥੨੧॥ ਹੰਕਿ ਹੰਕਿ ਕਰਿ
 ਮਹਾਬੀਰੁ ਸੁਰਪਏ॥ ਠਿਲਾ ਠਿਲੀ ਬਰਛਨ ਸੋ ਕਰਤਤ
 ਭਏ॥ ਕੜਕੜੀ ਮੈ ਦਨ ਮਚਯੋ ਆਇਕ ਗਿਰੀਭੀਤਿ
 ਤਿਥਾ ਦਿਤ ਅਨੇਕ ਬਜਾਇਕ ਗਿ॥੨੨॥ ਚੰਪਈ॥ ਤੁਮ
 ਲਜੁ ਪਾਮਚਤਤ ਭਯੋ॥ ਲੈਰ ਪੁਨਥ ਸੈਨ ਸੁਮੁਹਿ ਯੋ॥
 ਭੀਤਿ ਭੀਤਿ ਸੋ ਬਜੇ ਨਗੇਗਾ ਖੇਤ ਮੰਡਿ ਸੁਮਹੰਦ ਕੇਗੇ॥੨੩॥
 ਗਾਹਿ ਗਹਿ ਸਸਤੁ ਸੁਮਹੰਦ ਪਏ॥ ਵੇਵ ਅਵੇਵ ਬਿਲੇ
 ਕਨ ਅਏ॥ ਜਾਪਰਦੇ ਏਕ ਪਰਪੈਗੇ ਏਕ ਸੁਰਟੇ ਦੇਵੇ
 ਕੈਗੇ॥੨੪॥ ਜਾਕੇ ਅਗਸਰੀ ਬਧੀ॥ ਤਕੀ ਗੀਵ ਸੰਗਨਹਿ
 ਰਹੀ॥ ਜਕੇ ਲਗਿ ਯੋਕੁ ਕੁਝ ਤੇ ਬਾਨਾ॥ ਪਲਕਏ ਕਮੈਂਤ ਜੈ
 ਪਰਨਾ॥੨੫॥ ਜਾਕੇ ਘਾਇਗੁ ਜਕੇ ਲਗਿ ਯੋ॥ ਤਕੇ ਪੂਨ
 ਦੇਹਤ ਜਿਭਾਗਿ ਯੋ॥ ਹਾਹਾ ਕਾਰ ਪਖਰਿ ਆਕਰਹਾ॥
 ਹਾਹਾ ਕੇ ਪਾਏ ਪਰਦੇ॥ ਸੁੰਦਰ ਯੋ॥ ਆਨਿ ਪੇਗਿ ਸਿਠਨਿ
 ਰੋਗ ਚੁਦਿ ਸਿਤੋ ਕਰ ਆਖੁ ਪੁਲੀਨੋ॥ ਬੀਰ ਕਰੇ ਰਿਨੁ ਕੇ
 ਸਿਰੇ ਤੇ ਹਿਸੁਰ ਬਿਨ ਕੇ ਹਲ ਕਹਨਿ ਦੀਨੋ॥ ਰੁੰਡ ਪਰੇ ਕੁੰਤੰ
 ਤਨਿ ਪਾਨ ਕੇ ਛੰਡ ਰਯਾਨ ਕੇ ਜਾਤਨ ਦੀਨੋ॥ ਕੰਬਰ ਕੇ ਬੁਰ
 ਵੰਬਰ ਅੰਬਰ ਅੰਬਰ ਛੀਨਿ ਰਿਗ ਬਰਕੀਨੋ॥੨੬॥ ਚੰਪ
 ਈ॥ ਐਸੀ ਭੀਤਿ ਸੁਰਟ ਬਹੁ ਮੇਗਾ ਰਪੁ ਨੇਥੈ ਸੁਰੇ ਲਕਸਿ
 ਧੇਗਾ॥ ਸੁਮਿਕ ਜਕੇ ਪੂਨਹਿ ਨਿਬਾਹਿ ਯੋ॥ ਹਡਿ ਘਹਿ ਪੁਸ਼ੋ
 ਧਪੁ ਚਯੋ॥੨੭॥ ਦਰਹਾ ਅਤਿ ਬਰਕੇ ਭਈ ਜੁ ਛਿਯੋ ਤਾਨਿ ਕਨ ਮੇਰਿ ਜੇਅੰ
 ਬਰਿ ਕਥਪੁ ਸੁੰਘਾ॥ ਸੁਕ ਬਿਕਲ ਪੁਰਨ ਭਈ ਤਬ ਹੀ ਕਥ

੨੫

ਪ੍ਰਸੰਗ ॥ ੨੬ ॥ ੧ ॥ ਇੰ ਤੇ ਸ੍ਰੀ ਚਰਿਤ੍ਰ ਪਖਿਅਨੇ ਦ੍ਰਿਯ ਚਰਿਤ੍ਰ
 ਮੰਤ੍ਰੀ ਭੁਪ ਸੰਬਾਰੇ ਏਕ ਸੰਚੋਗ ਨਵ ਗੰਗ ਤਸਮਾ ਪਤਮ
 ਸਤੁ ਸੁਭਾ ਮਸਤੁ ॥ ੨੬੪ ॥ ੨੬੬੭ ॥ ਅਯੁਜੀ ॥
 ਚੰਪੜ ॥ ਚੰਦ੍ਰਪੁਰੀ ਨਗਰੀ ਇਕ ਸੁਨੀ ॥ ਅਪ੍ਰਤਿ ਮਕਲਾ
 ਰਾਨੀ ਭਿੰਨੁ ਗੁਨੀ ॥ ਅਜਨਰਾਇ ਬਿਲੋਕਿ ਯੋਜ ਬਧੀ ॥ ੧ ॥
 ਰਾਮ ਰਿਸਮ ਮਾਧਿਯੋ ਤਿਹੰਤ ਬਧੀ ॥ ੧ ॥ ਤੋਕ ਪੰਥੋ ਬਲਿ
 ਕਰਿ ਲਿਯਾ ਕਮਕੇਲਤ ਸੰਦ੍ਰਿੜੁ ਕਿਯੋ ਥਹੁ ਰਿਜਾ
 ਗਇਹੰਤ ਭਿਉ ਚੋਗ ॥ ਜਿਨਿ ਮਿਤਿ ਲਖਿ ਪਤਿਹਨੈ ਤੁ
 ਮੋਗ ॥ ੨ ॥ ੨ ॥ ਯੋ ਬਾਗੁ ਤੁਮ ਚਿਤ ਮੈ ਨਹਿ ਤਸ ਬਚ
 ਵਾਹ ਮੋ ਸੰਦ੍ਰਿੜੁ ਕਰਿ ਕੇਲ ਕਮਾਵਾ ॥ ਮੈ ਤੁਹਿ ਏਕ
 ਚਰਿਤ੍ਰ ਦਿਖੈ ॥ ਤੇ ਤੇ ਤੁਮ ਸੋ ਕਮਿ ਦੈ ॥ ੩ ॥ ਚੋਗ
 ॥ ਪਤਿ ਰੇਖ ਤੇ ਸੋ ਸੰਗਿ ਹੋ ਕਰ ਬੁਲੁ ਦਇਆ ਨਿ
 ਪੋ ਕਸੀ ਸੁਭ ਕਾਇਹੰ ਪਗਨ ਤਿਹੋ ਲਾਇ ॥ ੪ ॥ ਚੰਪ
 ਈ ॥ ਤੁਮ ਸਭ ਜੋਗੇ ਸੋ ਕੋਗ ॥ ਮੇਰੀ ਕਹੀ ਕਾ ਨ ਮੈ ਪ
 ਗ ॥ ਮੁਕਮੰਤ ਕਛੁ ਯਾਹਿ ਸਿਖਾ ਵਹੁ ॥ ਜਾ ਤੇ ਯਾ ਕੇਗੁ
 ਰੁਕਾ ਵਹੁ ॥ ੫ ॥ ਤਬ ਤਿਨ ਯਾਗ ਮਸੇ ਕਿਯੋ ॥ ਮੁ
 ਕਮੰਤ ਰਾਜ ਕੋ ਦਿਯੋ ॥ ਅਪਨ ਤੋ ਕੇਗੁ ਰੁਕਾ ਯੋ ਭ
 ਰ ਅਭੇਰਾ ਵਨਹਿ ਪਯੋ ॥ ੬ ॥ ਜਬ ਰਾਜ ਅੰਤਹ
 ਪੁਸਾ ਏ ॥ ਤਬ ਰਾਨੀ ਯੋ ਬਚਨੁ ਸੁਨਾਏ ॥ ਗੁਰੁ ਜੁਝ
 ਮਾਵੈ ਗਇਨ ਭੁਮਿ ਯੋ ॥ ਭਲੀ ਬੁਰੀ ਗੁਰ ਕੈ ਸੁਛੀ ਮ
 ਯੋ ॥ ੭ ॥ ਜੋਗੁ ਗ੍ਰਿਹੋ ਕੇ ਰਬੁ ਚੁਰਾਵੈ ॥ ਸੇਕ ਤ੍ਰਿਯਾਤਨ

ਕੇਲਕਮਾਵੈ। ਜੇਕੁਪਿਕੈਖੜਗਕੋਵਗਾ। ਜੇਸਿ
 ਖਰਮਤਲਹੈਸੇਮਗਾ॥੧੮॥ ਜਿਨੈਮੰਡਕਛੁਚਿ
 ਦਿਯੋ॥ ਤਿਨਗੁਮੇਲਸਿਖਕੋਲਿਯੋ॥ ਭਗਤਿਮਤ
 ਜੇਗਮਤਨਿਹਰਿਯੋ॥ ਸੀਸਝੁਕਾਇਰਸਨਹਿਕਰਿਯੋ॥
 ੧੯॥ ਦੋਹਰਾ॥ ਸਭਪਰਬਭੀਤਹੁਸੁਨੀਜਮੰਕੀਕਥਰਿ
 ਸਾਲਾ॥ ਬਿਖਾਸਸਨਿਸੁਕਬੰਕੜਤੋਸੋਤੁਹਿਕਉ
 ਤਾਲਾ॥੧੦॥ ਜਮਰਾਜਰਿਖਏਕੇਘਰਮੈਕਿਯੋਪਯਾ
 ਨਾਮਾਤਭਗਨਿਰਿਖਿਬਾਲਸੋਗਤਿਮਾਨੀਰਚਿਮਾ
 ਨਾ॥੧੧॥ ਚੰਪਈ॥ ਜਬਗਿਖਿਚਲਿਅਪਨੇਗਿਹੁਆ
 ਯੋ॥ ਤਿਯਸੋਗਮਤਪੁਰਖਲਖਿਪਯੋ॥ ਧਰਮਾਥੇ
 ਚਰਿਨਤਿਹੰਕਛੁਕਹਿਯੋ॥ ਤਿਹੰਪਗਮਾਥਛੁਆਵ
 ਨਚਹਿਯੋ॥੧੨॥ ਸਿਰਮੈਚਰਨਛੁਅਤਪਰਿਹਰਿਯੋ॥
 ਪੰਨਿਖਪੰਨਿਖਤੋਕੈਜਮਕਹਿਯੋ॥ ਮੈਰੋਕਾਲਜਗ
 ਤਜਿਹੰਘਯੋ॥ ਤਿਹੰਧਰਮਬਿਲੇਕਨਾਯੋ॥੧੩॥
 ਸੁਨਤਹੁਤੈਸੋਤੁਹਿਦਿਖਿਯੋ॥ ਧਰਮਸਕਲਤੁਮ
 ਰੇਅਵਗਧਿਯੋ॥ ਤਿਹੰਬਿਖੈਕਪਟਕਛੁਨਹੀ॥ ਯੋ
 ਮੈਲਹਿਯੋਸਾਚਮਨਮਹੀ॥੧੪॥ ਦੋਹਰਾ॥ ਨਿਰਖਿ
 ਸੰਤਤਾਬਿਪ੍ਰੀਮਨਮੈਮੋਰਬਛਾਇ॥ ਜਿਯਨਮੁ
 ਕਤਿਤਕੈਦਿਯੋਕਲਦਨਬਰਦਾਇ॥੧੫॥ ਨਿਪਕੈ
 ਪ੍ਰਥਮਪ੍ਰਬੋਧਕਰਿਜਹਹਿਲਯੋਬੁਲਾਇ॥ ਪ੍ਰਗਟ
 ਖਟਡਸਵਾਇਕੈਭੋਗਕਿਯੋਸੁਖਪਾਇ॥੧੬॥ ਚੰਪ

ਤਬਲੋਆਪੁਰਾਵਜੁਆਯੋ॥ ਤਿਯੋਸੰਗਮਤ
 ਜਾਨਲਖਿਪਾਯੋ॥ ਕਥਾਸੰਭਰੀਵੈਚੁਪਗਹਿ
 ਯੋ॥ ਤਿਨਕੋਕਪਬਚਨਨੰਹਿਕਹਿਯੋ॥ ੧੭॥ ਚਰ
 ਨਕੁਅਨਤਕੇਚਿਤਚਹਿਯੋ॥ ਵੈਸੇਹਿਜਾਗਯਾ
 ਤਤਿਯਗਹਿਯੋ॥ ਤਬਯੋਜਾਗਾਢਿਕਹਿਰਯੋ॥ ੧੮॥
 ਰਖਾਸੀਸੰਨਿਯਾਇਕਹਿਗਯੋ॥ ੧੯॥ ਜਤਜਾਨਿ
 ਯੋਮੁਹਿਗੁਰੁਮਾਯੋ॥ ਭੇਦਅਭੇਦਕਛੁਨੰਹਿਪਾ
 ਯੋ॥ ਇਹੰਚਰਿਤਅਬਲਾਛਲਿਗਈ॥ ਗਤਿਕ
 ਰਿਮਾਥਟਿਕਾਵਤਭਈ॥ ੨੦॥ ਚੰਦਗਾ॥ ਪਤਿਰੇਖ
 ਤਗਤਿਮਾਨਿਕੈਨਿਪਕੈਮਾਥਟਿਕਾਇ॥ ਧਨੁਦੀਨੁ
 ਸਭਪ੍ਰੀਤਮੰਹਿਐਸੋਚਰਿਤਰਿਖਾਇ॥ ੨੧॥ ੧॥
 ਇਤਿਸੰਚਰਿਤਪਾਖਿਆਨੁ॥ ਤੇਯਾਚਰਿਤਮੰਤਰੁਪ
 ਸੰਬਾਰਾਇਕੋਸਪੰਚਨਵੈਚਰੰਤਸਮਾਪਤਾ॥ ਸ
 ਤੁਨੁਭਮਸਤਾ॥ ੧੮੫॥ ੩੬੮॥ ੨੨੮੧॥
 ਚੰਪਈ॥ ਤਿਯਗਨਗਮਤੀਇਕਕਹਿਯੋ॥ ਤਸਮਅਵ
 ਗਨਗੀਲਹਿਯੋ॥ ਅਪ੍ਰਮਾਨਤਿਹੰਪ੍ਰਭਾਬਿਗਾਯੋ॥ ਜਾਕੈਨਿ
 ਗਥਚੰਦਮਲਾਯੋ॥ ੧॥ ਏਕਦੁਗਾਤਿਨਬਡੇਤਕਯੋ॥ ਯ
 ਹੈਗਨਿਯੰਹਿਮੰਤੁਭਿਪਾਯੋ॥ ਡਿਗਪੰਚਸਹੰਸੁਸੰਵੇਗਾ॥ ਤ
 ਮੈਪੁਰਖਪੰਚਸੰਡੇ॥ ੨॥ ਕਛੁਆਪਕੈਤਸਜਤਯੋ॥ ਏਕ
 ਤੁਤਦੁਗੀਸਹਿਪਠਯੋ॥ ਠੰਡਕਬੀਲਨਕੋਹਿਯੋਪਉ॥ ਮੈ
 ਤੁਰਕ॥ ਨਸੰਖਕਗਬਜਾਉ॥ ੩॥ ਤੇਸੁਨਿਬੈਨਭੁਯਿਏ

ਗਏ॥ ਗੜਮੈ ਪੈਠਨੇ ਡੋਰ ਏ॥ ਕਿਟੂਰੇ ਕੇ ਜੈ ਓਤ ਗੋਤ
 ਬਹੀ ਕਾਢਿ ਕ੍ਰਿਪਨੈ ਪਗੇ ॥ ਸੁਮੁਹੰਭ ਯੋਤਿ ਨ ਸੈ ਸੋ ਮਾਗਿ
 ॥ ਭਜਿ ਚਲਿਯੋ ਸੇਖਰ ਨਿਕਾਗਿਯੋ॥ ਇਹ ਚਰਿਤ੍ਰੁ ਗਤ੍ਰੁ
 ਗਇਯੋ॥ ਤਿਹੰਭੁ ਕਮੁਸੁ ਅਪਨੈ ਕਿਯੋ॥ ੧੫॥ ੧॥ ਏਤੋ ਸ੍ਰੀ
 ਚੰਡ ਪਾਖਿਆਨੋ ਤ੍ਰਿਖਾ ਚਰਿਤ੍ਰੇ ਮੰਤ੍ਰੀਭੁ ਸੰਬ ਦੇਇਕ
 ਸੋਭਿਯਾ ਨਵੇ ਚਰਿਤ੍ਰ ਸਮਾਪਤ ਮਸਤ ਮੁਭ ਮਸਤਾ॥ ੧੬॥
 ॥ ੩੬ ੬੨ ॥ ਅਠਜੀ॥ ਚੰਪਈ ਸੰਖੁ ਕੁਮ
 ਰਿਸੁ ਰਹਿ ਕਭ ਨਿਜੋ॥ ਏਕਾ ਵਕੇ ਸਾਥ ਹਿਜੋ॥ ਏਕ ਬੋਲਿ
 ਤਬ ਸਖੀ ਪਠਈ॥ ਸੇਤ ਨ ਬੋਧ ਜਾਤ ਜਗਾਈ॥ ੧॥ ਤਹਿ
 ਗਤ ਨ ਥਤਿ ਹੰਭ ਗਿਯੋ॥ ਪੁਕਤ ਤਵ ਨਦੁ ਤਿਯਹਿ ਲਾ
 ਗਿਯੋ॥ ਯਾਹਿ ਜਤ ਲੈ ਕਹੰ ਜਗਾਈ॥ ਤਬ ਤਿਨ ਯੋਤਿ ਹੰ
 ਸਾਥ ਜਤਈ॥ ੨॥ ਮੇਰੇ ਨਥ ਜਨ ਨੇ ਗਏ॥ ਚੰਕੀ ਹਿਤ ਹਿਭੁ
 ਲਾਵਤ ਭਏ॥ ਤਤੋ ਮੈ ਲੈ ਨ ਇਹ ਅਈ॥ ਸੇਤੁ ਸ੍ਰੀ ਮੈਥ
 ਖਿਸੁ ਨਈ॥ ੩॥ ੧੬੦॥ ਸੇਤ ਜਗ ਯੋ ਨਥ ਤਿਹੰਭੁ ਜਤ ਕੀ
 ਗਹਿ ਲੀਨਾ॥ ਅਨਿਮਿਲਾ ਯੋ ਨਿਪਤਿ ਸੋ ਸਕਿਯੋ ਨਾਨਕ
 ਕਛੁ ਚੀਨਾ॥ ੪॥ ੧॥ ਏਤੋ ਸ੍ਰੀ ਚੰਡ ਪਾਖਿਆਨੋ ਤ੍ਰਿਖਾ ਚਰਿ
 ਤ੍ਰੇ ਮੰਤ੍ਰੀਭੁ ਪਸੰਬ ਦੇਇਕੇ ਸਤਾ ਨਵੇ ਚਰਿਤ੍ਰ ਸਮਾਪਤ
 ਮਸਤ ਮੁਭ ਮਸਤਾ॥ ੧੬॥ ੧॥ ੩੬ ੬੨ ॥ ਅਠਜੀ॥
 ਰੰਗ ਗਤ ਨ ਸੈ ਨਗ ਨਗੈ ਗੜ ਚਿਤੋ ਰੇ ਕੇ ਮਾਂਹਿ॥ ਰੂਪ ਸੀਲ
 ਸੁਚਿ ਬ੍ਰਤ ਨ ਸੈ ਜਾ ਸੁਕੁੰਯ ਜਗ ਨਹਿ॥ ੧॥ ਚੰਪਈ ਅਧਿਕ
 ਸੁਅਤਿ ਨੁ ਏਕ ਪੜਯੋ॥ ਤਹਿ ਸਿਗਲਾਰੀ ਪਪਠਯੋ॥

ਤਤੋਏਕਪਦੁਮੀਅਨੀ॥ਜਾਕੀਪ੍ਰਤਾਨਜਤਬਖ
 ਨੀ॥੨॥ਜਬਵਹੁਸੁੰਦਰਪਾਨਰਬਵੈ॥ਦੇਖੀਪੀਕਕੰਠ
 ਮੈਜਵੈ॥ਉਪਰਭੰਵਰਭ੍ਰਮੰਹਿਮਤਵਗੈਨੈਜਨੁਰੇਉ
 ਬੇਨੇਕਟੋ॥੩॥ਤਪਗਵਸਕਤਅਤਿਭਯੋ॥ਗਜਕ
 ਜਸਭਹਿਭਜਿਰੇਯੋ॥ਤਾਕੀਨਿਗਖਿਪ੍ਰਭਾਕੈਜੀਵੈ॥ਥਿ
 ਨੁਹੇਰੇਤਿਹੰਪਨਪੀਵੈ॥੪॥੨੦॥ਗਾਘਚੇਤਨੇਰੇਤੋਮੰ
 ਤੀਤਹਿਅਪਗਾਨਿਗਖਿਰਵਤਿਹੰਬਸਿਭਯੋਐਸੋਕਿ
 ਯੋਬਿਚਗ॥੫॥ਚੌਪਈ॥ਤਾਕੀਪ੍ਰਤਿਮਾਪ੍ਰਥਮਬਨਈ॥
 ਜਾਸਮਦੇਵਅਦੇਵਨਜਈ॥ਜੰਘੁਤੋਤਿਲਤਿਹੰਲਿ
 ਖਿਡਗਿਯੋ॥ਅਤਿਭੁਤਕਰਮਮੰਤ੍ਰਿਯਨੁਕਰਿਯੋ॥੬॥ਜਬ
 ਬਚਿੰਤਨਿਪਚਿੰਤਨਿਯੋ॥ਬੈਠਿਸਭਾਕੁਛੁਕਾਜਸਵ
 ਗੈ॥ਤਕੇਤਿਲਹਿਬਿਲੋਕਿਯੋਜਬਯੀ॥ਭਰਮਬਢਿਯੋ
 ਗਜਕੇਤਬਯੀ॥੭॥ਤਬਨਿਪਤਿਨਮੰਤ੍ਰਿਨਗਹਿਮਾਗਿਯੋ
 ॥ਇਨੁਹਾਨੀਸੋਕਾਜਬਿਗਾਗਿਯੋ॥ਦਿਚਿਯਦ੍ਰਿਸਦਿਇਨੁਕੇ
 ਕਤੋਹਈ॥ਕੇਲਕਰੇਬਿਨੁਲਖੈਨਕੇਈ॥੮॥ਜਬਮੰਤ੍ਰੀ
 ਵਉਨਿਪਮਾਗਿਯੋ॥ਸਹਤਨੈਤਿਨੁਪੁਤਪੁਕਾਗਿਯੋ॥ਏਕਚਿ
 ਤਉਹਪਦੁਮਿਨਿਨਗੀ॥ਜਾਸਮਕਾਨੁਸੁਨੀਨਨਿਹਗੀ॥੯॥
 ਅਭਿਲਾ॥ਤਨਕਭਨਕਪਦੁਮਿਨਿਸਹਜਬਕਾਨਪਗੀ
 ॥ਅਮਿਤਸੈਨਲੈਸੰਗਚੜ੍ਹਤਤਿਤਕੋਕਗੀ॥ਗੜ੍ਹਹਿਗਿਰ
 ਵਕਹਿਜੁੱਧਬਹੁਤਭਾਤਿਨਕਰਿਯੋ॥ਹੋਜੈਨਲਾਵਰੀਤਥੈ
 ਚਿੰਤਮੈਗਿਸਭਗਿਯੋ॥੧੦॥ਚੌਪਈ॥ਨਿਜਕਰਲਾਇਅੰ

ਬਤਿਨਖੋਯੋਗਭੂਚੀਤ੍ਰੰਥਨੰਤਿਓਯੋ॥ ਤਬਤਿਨਸ
 ਹਰਗਯੋਕਿਯੋ॥ ਲਿਖਿਕੈਲਿਖਪਠੈਇਕਦਿਯੋ॥ ੧੧॥ ਸੁਹ
 ਰਨਜੀਮੈਅਤਿਹੋਗਾ॥ ਅਬਛੇਡਹੋਦੁਗਾਤਿਹੋਗਾ॥ ਇਕਛੁ
 ਰਸੈਮੈਹਿਖੀਅਉ॥ ਗੜ੍ਹਹਿਨਿਹਰਿਘਰਹਿਉਠਿਜਉ॥
 ੧੨॥ ਰਨਬਤਤਬੈਖਹਮਨੀ॥ ਭੇਦਅਭੇਦਕੀਗੀਤਿਨ
 ਜਨੀ॥ ਇਕਸੁਰਸੰਗਲੈਤਹੋਗਯੋ॥ ਤਕੇਸੰਗਅਪਨੇਕਠ
 ਲੋਯੋ॥ ੧੩॥ ਜੋਜੋਦੁਰਉਤਰਤਗੜਅਵੈ॥ ਤਹੀਤਹੀ
 ਸਿਰਪਉਬੰਧਵੈ॥ ਸਪਤਦੁਰਉਤਰਜਬਭੋਯੋ॥ ਤਬ
 ਹੀਪਕਰਿਨਰਾਧਪਲੋਯੋ॥ ੧੪॥ ਐਸੀਭੀਤਿਸਹਛਲਕੀ
 ਨੋ॥ ਮੁਰਖਭੇਦਅਭੇਦਨਹੀਨੋ॥ ਜਬਲੰਘਿਸਬਦੁਗ
 ਦੁਰਨਅਯੋ॥ ਤਬਹੀਬੰਧਿਤਵਨਕੈਲੋਯੋ॥ ੧੫॥ ਦੁ
 ਹਰਾ॥ ਜਬਰਨਛਲੇਸੰਗਹਿਯੋਕਹਿਯੋਹਨਤਹੈਤਹਿ॥
 ਨਤਰਅਪਨੀਪਦੁਮਨੀਅਨਿਦੀਜਿਐਮੋਹਿ॥ ੧੬॥ ਦੁ
 ਪਈ॥ ਤਬਪਦੁਮਨਿਇਹਚਰਿਤ੍ਰਬਨਯੋਗੋਰਾਬਦਿ
 ਲਨਿਕਟਬੁਲੋਯੋ॥ ਤਿਨਪ੍ਰਤਿਕਹਿਯੋਕਹਿਯੋਮੁਕੀ
 ਜੋ॥ ਹਜਰਤਿਸਬਦੁਬਖੋਦੀਜੈ॥ ੧੭॥ ਅਸਟਸਹਸਪ
 ਲਕੀਸੁਵੇਗਾ॥ ਅਸਟਅਸਟਤਮੈਭਟਰੋਗਾ॥ ਗੜ੍ਹਲਗਿ
 ਲਿਖਾਇਸਭਨਤਿਨੁਪੋਗਾ॥ ਤਮਹਜਰਤਿਸੋਐਸਉਚੋਗੇ॥
 ੧੮॥ ਇਕਬੰਸਤ੍ਰਹਸੋਤੁਮਲੀਜੈ॥ ਪ੍ਰਥਮਪਲਕੀਸੋਧ
 ਰਿਦੀਜੈ॥ ਤਪਰਭੰਵਰਗੁਜਰਤਜੈਧੈ॥ ਭੇਦਅਭੇਦਲੋਕ
 ਨਹਿਪੈਧੈ॥ ੧੯॥ ਤਬਗੋਰਾਬਦਿਲੋਸੋਈਕਿਯੋ॥ ਜਿਹੰਬਿਧਿ

ਮੰਤ੍ਰ ਪਦੁਮਿਨੀ ਦਿਯੋ ਗਭਕੇਲਹਤੋਡੇਕਿਧਗੀ॥ ਪਦੁ
 ਮਿਨਿ ਅੰਗ ਪਾਲਕੀਕਰੀ॥ ੨੨॥ ਦਿਯੋ ਪਦੁਮਿਨੀ ਕੇ ਪ
 ਦੁਮਪੁਨੇਭੰਵਰਕਰੈ ਗੁੰਜਗਾਲੇ ਗਸਭੈ ਪਦੁਮਿਨੀ ਲੇਖੇ
 ਬਸਤਨ ਸਕੈ ਬਿਚਰ॥ ੨੩॥ ਚੰਪਈ॥ ਤਮੈ ਡਰਿਲੁ
 ਹਰਿਕਲਯੋ॥ ਤਕੇ ਬਸਤਨ ਦਨ ਪਰਦਯੋ॥ ਛੈਨੀ ਅੰ
 ਗੋ ਥੋਰ ਲਏ॥ ਵਾ ਬਚਈ ਕੇ ਕਰਮੈ ਦਏ॥ ੨੪॥ ਦੁਤ
 ਦਿਲੀਸਹਿ ਬਚਨ ਉਚੇਗੇ॥ ਗ੍ਰਿਹ ਅਵਤ ਪਦੁਮਿਨੀ
 ਤਿਹੇਗੇ॥ ਰਾਨਾ ਸਾਥ ਪ੍ਰਥਮ ਮਿਲਿ ਅਉ॥ ਬਹੁ ਗਿਤਿਹ
 ਗੀ ਸੇਜ ਸੁਹਉ॥ ੨੫॥ ਯੋਕਹਿ ਬਢੀਤਹੰ ਚਲਿ ਗਯੋ॥
 ਤਕੀ ਕਟਤ ਬੇਗਿਯੋ ਭਯੋ॥ ਤਿਹੰ ਪਾਲਕੀ ਪ੍ਰਥਮ ਬੈ
 ਠਯੋ॥ ਇਹੰ ਤੇ ਉਹਿ ਡੇਰੀ ਪਹੁੰਚਯੋ॥ ੨੬॥ ਇਹੰ ਤੇ ਨਿਕਰਿ
 ਅਵਗੇਸੇ ਗਯੋ॥ ਅਨਤਤਹੰ ਤੇ ਨਿਕਸਤ ਭਯੋ॥ ਇਹੰ
 ਛਲਤਹੰ ਪਹੁੰਚਿ ਯੋਜਾਈ॥ ਤਬੈ ਦੁਰਗਮੈ ਬਜੀਬ
 ਪਾਈ॥ ੨੭॥ ਗੜਪੁੰਜ ਬੈਬਪਾਈ ਭਈ॥ ਸੋਇ ਨਕਾਢਿ
 ਕ੍ਰਿਪਨੈ ਲਈ॥ ਜਾਪੰਗੁ ਪਹੁੰਚਿ ਖੜਗ ਕਹੰ ਭਗਿਯੋ॥ ਏ
 ਕੈ ਘਾਇ ਮਾਰੀ ਡਰਿਯੋ॥ ੨੮॥ ਧੁਕਿ ਧੁਕਿ ਪਰੇ ਪਗਨਿ
 ਭਟਭੰਗਾ॥ ਜਨੁ ਕਕਰ ਵਤਨੁ ਮਰਿ ਬਿਚਰੇ॥ ਜੁਇਜੁ
 ਫਿਸੇ ਅਪਿਕਰਿ ਸਿਭੇ॥ ਬਹੁ ਗਿਨ ਦਿਖਿ ਅਤਤ ਜਿ
 ਯਨੁ ਚੋਰੇ॥ ੨੯॥ ਦੁਰਗ॥ ਜੈਨਲਾ ਵਦੀ ਸਾਹੰ ਕੰਤ ਬਹੀ
 ਚੋਯੋ ਭਜਾਈ॥ ਰਤਨ ਸੈਨਾ ਨਗੇ ਗੜ੍ਹ ਇਹ ਚਰਿਤਰਿ
 ਖਾਈ॥ ੩੦॥ ਗੋਬਾ ਦਿਲੈ ਕੋ ਯੋ ਅਤਿ ਪਨੇ ਛੇਰਿ ਭੰ

ਭਗਤਾਨਿ ਤੇ ਪਦੁ ਮਿਨਿ ਭਏ ਬਾਢੀ ਪ੍ਰੀਤਿ ਅਪਗਾ ॥
 ੨੫ ॥ ੧ ॥ ਇਤਿ ਸ੍ਰੀ ਚੰਦ੍ਰ ਪ੍ਰੀਤਿ ਚੰਦ੍ਰ ਚੰਦ੍ਰ ਚੰਦ੍ਰ ਚੰਦ੍ਰ
 ਕ੍ਰੀਸ਼ਣ ਚੰਦ੍ਰ ਚੰਦ੍ਰ ਚੰਦ੍ਰ ਚੰਦ੍ਰ ਚੰਦ੍ਰ ਚੰਦ੍ਰ ਚੰਦ੍ਰ ਚੰਦ੍ਰ ਚੰਦ੍ਰ
 ਤ੍ਰਿਸੁਭ ਮਸਤਕ ॥ ੧੯੮ ॥ ੩੭੨੫ ॥ ਅਠ ਜੰ ॥
 ੨੦੮ ॥ ਭਿਗਤਿ ਦੇਸੇ ਸ੍ਰ ਬਡੇ ਦੁਗਤ ਸਿੰਘ ਇਕੁ
 ਪਾਵੇ ਗਤੇ ਗੋਪੁਰ ਪੁਰਖ ਸ੍ਰ ਰਕਮ ਸ੍ਰ ਪਾ ॥ ੧ ॥ ਭਿਕੁ
 ੨ ॥ ਉਠ ਗ੍ਰਿਹ ਪ੍ਰਭ ਇਕਤ ਕੀਤਿ ਭਾ ॥ ਦਿਨੈ ਨੈਠ ਜੈ ਮੁ
 ਖਜ ਸੁਪਿਆ ॥ ਬਿਸੁਨ ਥਪੁਭ ਤਿਖ ਐਰਹੈ ॥ ਅਠਿ
 ਸ੍ਰ ਰਕਤ ਕੰਯ ਗਤ ਕਹੈ ॥ ੨ ॥ ਬਿਸੁਨ ਥਪੁਭ ਤਨ ਪ੍ਰੀ
 ਤਿਹੈ ॥ ਉਠ ਗ੍ਰਿਹ ਪ੍ਰਭ ਇਕ ਬੈਠ ਚਹੈ ॥ ਦਿਨੈ ਨੈਠਿ
 ਤੀਤ ਕਹੈ ਇਹ ਕੇ ॥ ਕਬਹੂੰ ਗ੍ਰਿਹ ਤਨ ਪ੍ਰੀਤਿ ਕੇ ॥ ੩ ॥
 ਚੰਪਈ ॥ ਤਪਸਤ੍ਰਤ ਵਨ ਕੇ ਪਯੋ ॥ ਦੁਗਤ ਸਿੰਘ ਰ
 ਭੁਲੈ ਸੁਮੁਹ ਯੋ ॥ ਸਚਿਯੋ ਜੁ ਪਅਤਿ ਬਜੈ ਨਗਾਰੇ
 ਵਅਰੇ ਵਥਿ ਲੋਕਤ ਸੋ ॥ ੪ ॥ ਉਮਡੇ ਸੁਗ ਸਿੰਘ ਜਿਮਿ
 ਗਜੰਗਿ ॥ ਉਰਿ ਸਜੁ ਭੈ ਅਬਾਜੰਗਿ ॥ ਗ੍ਰਿਹ ਮੁਖ ਸੰਖ
 ਨਿਸਨ ਅਪਗਾ ਛੇਲਾ ਮ੍ਰਿਗ ਮੁਚੰਗ ਨਗਰਾ ॥ ੫ ॥ ਤੁਰਹਿ
 ਨਰਨ ਕੀਰੀ ਬਾਜੰਗਿ ॥ ਮੰਦਲ ਤੁਰਹਿ ਤੰਗ ਬਿਰਾਜੰਗਿ ॥
 ਮੁਹਲੀ ਭੈ ਭਰੇ ਗਨਭਗੀ ॥ ਸੁਨਤ ਨਰਪੁਤਿ ਹਰੇ ਹੰਕਰੀ
 ॥ ੬ ॥ ਜੁਗਨ ਦੈਤ ਅਧਿਕ ਹਰਖ ਨੋ ॥ ਗੀਧ ਸਿਵ ਛਿਕਰ
 ਰਿਅਭ ਮਨੋ ॥ ਭੁਤ ਪ੍ਰੇਤ ਨ ਚੰਦਿ ਅਗਵੰਗਿ ॥ ਕੁੰਦੁ
 ਭਮੁਰ ਮਕਵੰਗਿ ॥ ੭ ॥ ਅਠਿ ਅਚਿਹਰ ਭਕਤੀ ਭ

ਕਹਿ॥ ਭੁਖਿ ਭੁਖਿ ਅਮਿਖ ਕਕਰੁੰ ਕਹਿ॥ ਜੰਬੂਕ
 ਗੀਧਮਾ ਸੁਲੈ ਜੰਧੀ॥ ਕਕੁ ਕਕੁ ਸਬਦ ਬਿਤਲ ਸੁਨਾ
 ਹੀ॥ ੯॥ ਝਮਕੈ ਕੁੰ ਅਸਿਨ ਕੀਧਾ॥ ਭਭਕੰ ਹਿੰ ਰਮੁੰਡ
 ਬਿਕਰਾ॥ ਧੁਰਿ ਧੁਰਿ ਪਰੇ ਪਰਿ ਭਟਭੇਗ॥ ਫੁਕਿ ਫੁਕਿ
 ਬੇਡੇ ਪਖਰਿ ਯਾਮੋ॥ ੧੦॥ ਠਿਲ ਠਿਲੀ ਬਰਛਨ ਸੋਮਚੀ
 ॥ ਕਛਕ ਛੀਕਰ ਵਰਿਨੁ ਮਾਚੀ॥ ਕਟਕਟੀ ਕੁੰ ਭਈ ਕਟ
 ਗੀ॥ ਉਰਵੀ ਅਰੁਨ ਭੇ ਸਭਈ ਸਗੀ॥ ੧੧॥ ਕਾਛੈ ਤੈਤਰੰਤ
 ਕੁੰ ਛਿਗੈ॥ ਬਰਿ ਬਰਿ ਕੁੰ ਬਰਿ ਗਨ ਬਗੈ॥ ਭੀਖਨ ਭਏ
 ਨਾ ਕੁੰ ਭੇਗੈ॥ ਭੈਰਵ ਦਿਛੈ ਬਿਲਖਨੀ ਸਿਧੇ॥ ੧੨॥
 ਦੇਹਗਾ॥ ਭਕਭਕਾਇਯਾ॥ ਈਲ ਕੁੰ ਕਪਕੈ ਅਮਿਤਮ
 ਸਨਾ॥ ਬਿਕਟ ਸੁਭਦਰ ਟਪਟਕਟੇਤਨ ਬਿਨਬੁਰੇ
 ਕ੍ਰਿਪਨਾ॥ ੧੩॥ ਚੋਪਈ॥ ਭੈਰਵ ਕੁੰ ਅਧਿਕ ਭਕਭਕੇ॥
 ਕੁੰ ਮਸਨ ਕਿਲਕਟੀ ਮੈਗੈ॥ ਭੈਰਵ ਬਜੈ ਭੈਰਵ ਕੁੰ ਭੀਖ
 ਨਾ॥ ਤਨਿ ਪਨੁ ਤਜੰ ਹਿ ਸੁਭਦਰ ਸਰਤੀਖਨਾ॥ ੧੪॥ ਅਭਿ
 ਲਾ॥ ਚਾਬਿਚਾ ਬਿਕਰਿਉ ਸਰਦੁ ਬਹਿ ਯਾਵਹੀ॥
 ਬਜਾ ਬਨ ਬਿਛੁ ਅਨਕੇ ਬਿਨਨੁ ਲਗਾਵਹੀ॥ ਟੁਕ
 ਟੁਕੁ ਰੈਗੈ ਰੈਨੇ ਮੈਨੇ ਕੁਮਨਾ ਹਿਤ ਨਿਕਤ ਨਿਕਲ ਗਿਗ
 ਏ ਅਸਿਨ ਕੀਧਾਤਨ॥ ੧੫॥ ਮੇਰਿ ਬਗ ਬਜਨ ਕੀਨੈ
 ਕਨਭਾ ਜੰਧੀ॥ ਖਰੇ ਖੇਤ ਕੇ ਮੰਝ ਸਿਧ ਜਿਯੰਗ ਜੰਧੀ॥
 ਖੰਡ ਖੰਡੁ ਰੈਗੈ ਖੰਡਿ ਸਨ ਖੰਡਿ ਕਗੈ ਹਿ ਖੰਡੇ ਖਰਗ
 ਕੀਧਾਗੈ ਭਵਿਸਿਧੁਤਗੈ॥ ੧੬॥ ਦੇਹਗਾ॥ ਭਕਭਕਾਹਿ

ਘਾਇਲ ਕਹੂੰ ਰੁਤਮੁੰਡ ਬਿਕਰਗਾ ਤਰਫਰਾਂਹਿ ਲਗੇ
 ਕਹੂੰ ਛੱਤੀ ਛੱਤਨ ਪਾਗਾ ॥੧੬॥ **ਚੰਪਈ** ॥ ਹਾਂ ਕਿਹਾਂ ਕਿ ਭਟ
 ਤੁਰੈ ਪਵਾਵਾਂਹਿ ॥ ਗਹਿਗਹਿ ਅਸਿਨ ਅਰਿਨੁ ਬਿਟਲਾ
 ਵਾਂਹਿ ॥ ਚਟਪਟ ਸੁਭਟ ਬਿਕਟ ਕਟਿ ਮੇਗਾ ॥ ਚੁਨਿ ਚੁਨਿ ਐ
 ਨ ਅਪਛਰਾ ਬਗਾ ॥੧੭॥ **ਅਤ੍ਰਿਣਾ** ॥ ਦੁਗਤ ਸਿੰਘ ਕੇ ਸੁਰ
 ਸਕਲ ਭਾਜਤ ਭਏ ॥ ਨਿਪ ਜੁਝੈ ਰਨ ਮਾਂਹਿ ਸੇ ਦੇਸ ਅਸਰ
 ਏ ॥ ਸੁਨਿ ਬਿਸੁਨ ਥਪੁ ਭਾਚਿਤ ਭੀਤਰ ਚਕਿ ਗਈ ॥ ਹੋ ਸੀ ਉ
 ਗੰਗ ॥ ਪੁਭਾ ਜਰ ਬੇਕਹੁੰ ਉਦਿਤ ਭੀ ॥੧੮॥ ਜੇ ਪਨਤ ਕੇ ਹੋਤ
 ਸੁਦਿ ਛੇਲੁਟਾਇ ਕੋ ॥ ਚਲੀ ਜਰਨ ਕੇ ਹੋਤੀ ਮਦੰਗ ਬਜਾਇ
 ਕੋ ॥ ਪੁਨਨ ਥਜਿਤ ਗਏ ਤਹਿ ਮੈ ਜਾਇ ॥ ਹੋ ਜਿ ਖਤਨ ਅ
 ਵਤ ਪਾਂ ਮਮੇਰੇ ਤਪਾਇ ॥੧੯॥ **ਸੀ** ਬਿਸਨ ਥਪੁ ਭਾ ਜਰ ਬੇ
 ਤੰਡ ਗਈ ॥ ਮਰਿਯੋ ਨਿਪਤਿ ਸੁਨਿ ਕਾਨ ਅਧਿਕ ਪੀਟਤ
 ਭਈ ॥ ਤਬੋਲੈ ਅਰਿਨ ਬਿਦਰੋਗ ਯੋ ਨਿਪਾ ॥ ਏਕੋ ਹੋ
 ਰਿਸਤੀ ਕੀ ਭੀਰਿ ਹੋਯੋ ਬਿਸਮਾਇਕੋ ॥੨੦॥ ਜਬ ਉਡੀਕੈ
 ਪੁਭਾ ਕੀ ਸੁਧਿਕਾਨ ਪਹੀ ॥ ਬਿਰਹਤਿ ਹੋਰੇ ਬਾਲ ਅਗਿ
 ਨ ਮੈ ਜਗਿ ਮਗੀ ॥ ਤਬੀ ਘਤ ਬਹੀਤ ਹੰ ਪੁੰ ਚਿਯੋ ਅਇ
 ਕੋ ॥ ਹਿਤਰਲ ਤਰੰਗ ਨ ਮੰਝੁ ਤੁਰੰਗ ਪਸਾਇਕੋ ॥੨੧॥ - ੩੪
 ॥ ਨਿਪਾ ਵਤੋਲੈ ਮੁਰਖ ਨ ਦੀਨੀ ਚਿਤ ਜਗਈ ॥ ਜਿ ਖਤ
 ਮੇਰ ਪਤਿ ਕੀ ਕੁਛੁ ਸੁਧਿ ਨ ਹਿਲਈ ਬਨਾਇ ॥੨੨॥ **ਅਤ੍ਰਿ**
ਣਾ ॥ ਤ੍ਰਿਖ ਕੋ ਲੈ ਲੈ ਨ ਮਨਿ ਪਤ ਪੀਟਤ ਭਯੋ ॥ ਮੁਹਿ ਕਰ
 ਨਾਇ ਹੋ ਬਾਲ ਅਗਿ ਨਿਮਹਿ ਜਿ ਖਰੋਯੋ ॥ ਬਰਤ ਬਾਲ ਕੋ

ਅਬਹੀਐਚਿਨਿਕਸਿਤੋਤਨਤਸਰਿਖਾਹੀਸੀਸ੍ਰਗਸਿ
 ਧਰਿਤੋ॥ ੨੩॥ ਚੰਦ੍ਰਪਦਾ॥ ਅਬਹੀਤੁਰੰਗਅਗਨਿਸੈਰੰਗਾਜ
 ਰਤੀਪ੍ਰਕਾਕੁੰਐਚਿਨਿਕਸੈਕੈਹਮੁੰਖੀਚਿਤਜਰਿ
 ਹੈ॥ ਸੁਰਪੁਰੋਉਪਯੋਨਿਕਸਿਤੋ॥ ੨੪॥ ਚੰਦ੍ਰਪਦਾ॥ ਖੜਗਕਛਿ
 ਕਰਮੈਲਖੋਮਹਿਨਪਕਸਿਯੋਕੋਇਕੈਕਾਚੈਇਕੈਜੋਰ
 ਕਰਤਕੈਸੋਤੋਇ॥ ੨੫॥ ਚੰਦ੍ਰਪਦਾ॥ ਖੜਗਕਛਿਕਰਮੈ
 ਭੁਧਵਾਵਤਤੈਭਯੋਜਰਤਜਹੰਡਿਖਤੁਤੀਚਿਤਮੈਪ
 ਤਿਗਯੋਪਕਰਿਭੁਜਤੋਐਚਿਤਰੁਨਤਰਨੀਲਿਯੋਹਿ
 ਰਜਸਿਧਸਿਨਪਵਬਹੁਰਿਅਪੋਨੇਦਿਯੋ॥ ੨੬॥ ਚੰਦ੍ਰ
 ਪਦਾ॥ ਨਿਗਧਿਰਵਤਨਕਹਿਉਠੇਧੰਨਿਯਪੰਨਿਯਸਭਸੁਗ
 ਮੇਰਸੁਗਥਾਸਤਿਨੈਵਤਥਾਚੁਪੁਗ॥ ੨੭॥ ਚੰਦ੍ਰ
 ਪਦਾ॥ ਸਭਗਨਿਨਐਸੇਸੁਨਿਪਯੋ॥ ਤਹਿਜਰਤਨਿਪਅ
 ਪੁਥਚਯੋ॥ ਮਰਤੁਤੀਜੀਵਤਸੋਭਈ॥ ਜੀਵਤੁ
 ਤੀਮਿਤਕਰੈਗਈ॥ ੨੮॥ ਅਬਹਮਕੈਨਿਪਚਿਤਨ
 ਲਿਯੋਹੈ॥ ਵਹਿਕੈਤੈਕੈਬਾਸਿਜੈਹੈ॥ ਅਬਕਛੁਐਸ
 ਉਪਇਬਨਉ॥ ਯਸੋਪਤਿਕੀਪ੍ਰਤਿਮਿਦਾਉ॥ ੨੯॥ ਚੰਦ੍ਰ
 ਪਦਾ॥ ਖਹੁਇਹਰਵਹਿਕਿਯਕਹਿਯੋ॥ ਮਨਮੈਸਮਝੁਮੋਨੁਰੂ
 ਹਿਯੋਜੈਲੈਮੁਰਤਿਜਰਕੀਜਗੀ॥ ਤਕੋਤਇਤੀਇਨੁਕ
 ਗੀ॥ ੩੦॥ ਖਹੁਲੈਮੁਰਤਿਜਰਕੀਜਗੀ॥ ਤੈਤੈਅਰਧਜਗੀਹੁ
 ਪਗੀ॥ ਜਿਤਕੈਇਹਰਵਨਿਹ
 ਗੈਅਬਹੀਯਕੈਜੈਯਤੋਮੈ॥ ੩੧॥ ਯੋਜਬਥੈਨਰਵ

ਸੁਨਿਪਯੋਹਿਗਨਤਵਨਚਿਤਕਹੰਐਯੋ॥ ਅਰਪਜਗੀ
 ਪ੍ਰਤਿਮਲਹਿਲੀਨੀ॥ ਪ੍ਰਤਿਜੁਬਫੀਹੁਤੀਤਿਜੀਦੀਨੀ॥ ੩੨
 ॥ ਤਬਬਨੀਨਭਤੇਇਹੋਈ॥ ਉਡਗਪ੍ਰਭਮਹਿਦੇਸੁਨਕੇ
 ਈ॥ ਬਿਸੁਸਿਪ੍ਰਭਖਰਚਿਤਬਨਯੋ॥ ਤਤੇਚਿਤਤੁਮ
 ਰੇਡਹਕਯੋ॥ ੩੩॥ ਇਹੰਤਿਖੁਰੁਮਤਨਜਗਿਯੋਨਗਯੋ॥ ਤ
 ਵਨਬਾਲਅਸਚਰਿਤਬਨਯੋ॥ ਜਿਨਨਿਪਕੀਖਾਸੰਗੁ
 ਚਿਬਯੋ॥ ਜਿਖਤਹਮੈਛੋਰਿਕਰਿਛੈ॥ ੩੪॥ ਜਬਰਜੈ
 ਐਸੇਸੁਨਿਪਈ॥ ਸਾਚੀਸਾਚੀਠਹਈ॥ ਉਡਗਪ੍ਰਭ
 ਤਨਅਤਿਹਿਤਕੀਨੀ॥ ਵੇਸਤਿਖਾਗਿਨੇਹਸਭਦੀਨੀ॥ ੩
 ॥ ੪੦॥ ਦੇਹਗਾਸੀਉਡਗੀਪ੍ਰਭਭਏਰਜਕਰਿਯੋਸੁਖਮਾਨਿ
 ॥ ਬਿਸੁਸਿਪ੍ਰਭਸੰਗਦੇਸਤੀਦੀਨੀਤਿਖਾਗਿਨਿਦਨ॥ ੩
 ੬॥ ਇਤਸੀਚਾਰਪਖਿਯਾਨੇਤਿਖਾਚਾਰਤੋਭਪਮਤ
 ਸੰਬਚਾਏਕੇਸੰਨਵਨਵੇਚਾਰਤਸਨਪਤਮਸਤਸ
 ੭ਮਸਤੁ॥ ੧੯੮॥ ੩੭੬॥ ੪੮੭॥ ੫੯੮॥ ੬੯੯॥ ੮੦੦॥
 ਗਾਹਮਸਹਕੇਸਹਕੀਸੁਤਜਲੀਖਨਮਾ॥ ਕਿਧੋਕਮ
 ਕੀਕੀਮਨੀਕਿਧੋਆਪਹੀਕਮ॥ ੧॥ ਅਤਿਜੋਬਨਤਕੇ
 ਦਿਪੈਸਭਅੰਗਨਕੇਸਾਥ॥ ਦਿਨਅਸਿਕਰਿਨਪਤਿਹੈਨਿ
 ਸੁਅਸਿਕਨਿਸੁਨਥ॥ ੨॥ ਸਹਸਾਨਨੇਸਭਤਨੈਲਿਖਤ
 ਸਹਸੁਜਜਹਿ॥ ਤਦਿਪਜਲੀਖਕੀਪ੍ਰਭਬਰਨਿਨਅ
 ਵਤਤਹਿ॥ ੩॥ ਚੰਪਈ॥ ਮਿਸਰਸਹਕੇਪੁਤਭਟਿਜੈ॥ ਖੁਸੁ
 ਫਖੰਤਿਹੰਨਮਕਹਿਜੈ॥ ਜੇਅਬਲਾਤਿਹੰਨੈਕਨਿਹੈ॥ ੪॥

ਵੈਲਾਜਬਸਤ੍ਰਕੋਫੈ॥੪॥**ਦੋਹਰਾ॥**ਤਕੇਤਨਮੈਅਤਿ
 ਪ੍ਰਭਾਪਕੀਕਰਤਗਾਪੈਗੰਬਰਅੰਬਰਤਿਸੈਕਰਤਸ
 ਬੁਧਿਬਿਰਗ॥੫॥**ਚੌਪਈ॥**ਤਕੇਭ੍ਰਤਸਕਲਗਿਸਧਾ
 ਗੈ॥ਹਮਕਿਯੰਤੁਖੁਸਫਕੇਮਾਗੈ॥ਹਮਗੁਪਕਗਿਯਪਟ
 ਕਰਤਾ॥ਖਕੁਹੁਪਦੁਖਨਕੋਰਤਾ॥੬॥ਤਕੋਲੈਅਖੇਦਕ
 ਹਿਗੇਏ॥ਬਹੁਬਿਧਿਮਿਗਨਸੰਘਰਤਭਏ॥ਅਪਿਕਯਿਯਾ
 ਸਜਬਤਹਿਸੰਤਯੋ॥ਏਕੁਪਭ੍ਰਤਨਤਕਯੋ॥੭॥ਤ
 ਹਮਜਾਇਪਾਨਿਸਭਪੀਯੋ॥ਸੋਕਿਨਿਵਾਰਿਸੁਖੀਹੂਜੀਯੋ
 ॥ਖੁਸਫਬਤਨਪਵਤਭਯੋ॥ਖਹਵਹੁਕਪੁਤਤਤ
 ਗਯੋ॥੮॥ਚਲਿਬਨਮੈਜਬਭੁਪਨਿਹਰਿਯੋ॥ਗਹਿਭੈਯ
 ਨਤਮੈਤਿਹੰਡਰਿਯੋ॥ਘਰੇਯੋਅਨਿਸੰਦੋਸੇਰਯੋ॥ਖੁਸ
 ਫਅਜੁਸਿਘਭਖਿਲਯੋ॥੯॥ਬੀਜਿਸਕਲਖੁਸਫਕੇ
 ਹੋਗੈ॥ਅਸੁਖਭਏਸੁਭੈਬਿਸਗੈ॥ਤਹੰਏਕਸੰਦਗਰਅਯੋ
 ॥ਕੁਪਬਿਖੈਤੋਤੰਕਹੰਪਯੋ॥੧੦॥ਤਕਹੰਸੰਗਅਪਨੇਕਰਿ
 ਲਯੋ॥ਬੇਚਨਸਹੁਮਕੇਗਯੋ॥ਅਪਿਕਮੇਲਕਉਨ
 ਹਿਲੇਵੈ॥ਗਿਹਕੋਕਚਿਸਕਲਪਨੁਦੈ॥੧੧॥**ਦੋਹਰਾ॥**
 ਜਬੈਜਲੀਖਾਖੁਸਫਹਿਰੁਪਬਿਲਕਿਯੋਜਾਇ॥ਬਸਅ
 ਸੁਦੈਤਕੇਤੁਰਤੁਲਿਯੋਸੁਮੇਲਬਨਾਇ॥੧੨॥**ਚੌਪਈ॥**ਮੁ
 ਖਮਾਗਿਯੋਤਕੋਪਨੁਰਿਯੋ॥ਖੁਸਫਮੇਲਅਮੇਲਕਲਿ
 ਯੋ॥ਭੀਤਿਭੀਤਿਸੇਤੀਤਿਨਪਾਗਿਯੋ॥ਬਡੇਭਯੋਇਹੰਡ
 ਤਿਉਚਰਿਯੋ॥੧੩॥ਚਿਤਸਾਡਕੋਲੈਗਈ॥ਨਨਚਿਤ

ਵਖਾਵਤਭਈ॥ ਅਪਿਕੁਸੁ ਸਫਹਿਜੈ ਚੈਰਿ ਵਯੋ॥ ਤਬਤਾ
 ਸੰਬੰਧ ਚਨੁ ਸੁਨੋ॥ ੧੪॥ ਹਮਤੁ ਮਾਵੁ ਕੈ ਗਠਿ ਰੋਊ॥
 ਹੈਨ ਇਹੰ ਠੇਕਾ ਨ ਕੋਊ॥ ਕਵਨ ਲਖੈ ਕਸੈ ਕਉ ਕਹਿੰ॥
 ਹਿਖੈ ਕੋ ਅਨਿਗਮਤ ਹਮ ਗਹਿੰ॥ ੧੫॥ ਰਹਾ॥ ਮੈਤਰੁ
 ਨੀਤੁ ਮਹੰਤੁ ਨਦੁੰ ਅਨੁਪ ਅਪਗਾ ਸੰਕਤਿ ਯਾਗਿ ਗਤਿ ਕੀ
 ਜਿਯੈ ਕਤ ਜਕਿਹੋ ਕੁਮਾਰਿ॥ ੧੬॥ ਰਹਾ॥ ਤੈਜੁ ਕਹਤ ਨ
 ਹਿਕਉ ਨਿਹੰਗੈ॥ ਅਧਰਿ ਜਿਯੈ ਤੈਬ ਚਨਉ ਰੋਗੈ॥ ਸਖੀ ਸਤ
 ਸੰਗੇ ਕੇਲਹਿ॥ ਅਬਹੀਜਾ ਇਧਰ ਮਤ ਨ ਕਹਿੰ॥ ੧੭॥ ਰਹਾ॥
 ਕੇਲਾਧਰ ਮਗਇ ਕੀ ਸਭਾ ਜੈ ਰੋਊ॥ ਇਹੰ॥ ਕਹਾ ਬਚਨ
 ਲੈਤਾ ਸੋਊਤ ਰਿਖਾ॥ ਇਹੰ॥ ਇਨੁ ਬਤਨ ਕੈ ਤੈ ਤਿਖ ਕਹਾ
 ਬੇਚਰਈ॥ ਹਮਹਾਨ ਕਕੇ ਬੀਚਨ ਮੈ ਕੋ ਰੋਈ॥ ੧੮॥ ਰਹਾ॥
 ਲਗਾ ਮਪਰ ਮੇਸੁ ਏਈ ਗਤਿ ਤੇਭਏ॥ ਰਸਾਵਨ ਕੇ ਸੀਸ ਏਈ
 ਬਤਨ ਗਏ॥ ਸਹਸਰ ਗਨ ਬਸਵ ਯਹਿ ਤੋ ਪਾਇਯੋ॥ ਹਿ
 ਇਨੁ ਬਤਨੁ ਤੋ ਮਰਨ ਅਨੰਗ ਕਹਾ॥ ਇਯੋ॥ ੧੯॥ ਇਨੁ ਬਤ
 ਨ ਤੋ ਚੰਦ੍ਰਕਲੀ ਕਤ ਤਨ ਭਏ॥ ਸੁੰਭ ਅਸੁੰਭ ਅਸੁਰਿ
 ਸਦਨ ਜਮ ਕੇ ਗਏ॥ ੨੦॥ ਸੁਨਿ ਸੁੰਦਰੀ ਤਵ ਸੰਗੇ ਭੋਗ ਮੇਤੋ
 ਨਹਿੰ ਏਈ॥ ਸਿਵ ਸਨਕ ਵਿਕੋਟਿ ਕਹੈ॥ ਮਿਲਿ ਕੈ ਸਭ ਕੋਈ
 ਯੋਕਹਿ ਕੈ ਭਜਿ ਚਲਿਯੋ ਬਾਲਾ ਫੀਲਹਿ ਯੋ॥ ਹਿਗਹਿ
 ਰੇਕਰ ਸੋ ਅਚਿਤ ਹਿਰ ਮਨ ਗਹਿਯੋ॥ ੨੧॥ ਰਹਾ॥ ਕਰਾਮ
 ਨ ਪਕਸੈ ਯੋਗਹਿ ਯੋਗੇ ਸੁਖੁ ਸਫਭਾ ਜਿ॥ ਕਮਕੇਲਤਾ ਸੋ
 ਨਭਿਯੋ ਹੀ ਚੰਦਲਾਲਾ ਜਿ॥ ੨੨॥ ਰਹਾ॥ ਅਵਰਕ

ਇਹੀ ਕਾਮ ਕੀ ਚਕਰੀ ਚਕਨ ਬਾਧਾਯੋ॥
 ਹੋਧਰ ਮਗਟ ਦਾਸੀ ਸੁਤ ਬਿਦੁਰ ਕਹਾਯੋ॥

ਥਾਜੇਭਈਕਹਿਲੋਭਾਖਿਯੋ॥ ਬਾਤਬਡਨਕੀਕਹਿਚਿਤ
 ਹੀਮੈਗਾਖਿਯੋ॥ ਤੁਹਨਭਯੋਪੁਸਠਮਬਲਾਬਿਧਿਤਭਈ
 ॥ ਤੇਕੇਚਿਤਤੋਪ੍ਰੀਤਿਗੀਤਿਕੀਨਹਿਗਈ॥ ੨੩॥ ਮਾਰਿ
 ਮਿਗਨਪੁਸਠਤਹਿਕਰਿਨਅਇਯੋ॥ ਪੁਛਨਕੇਮਿਸੁ
 ਤਕੋਰਥਲਗਾਇਯੋ॥ ਬਾਜਤਜਜੁਤਬਸਤਬਿਰਹ
 ਬਾਲਾਜਗਿਯੋਹਿਸੇਅੰਤਰਬਸਿਰਹਿਯੋਯਾਤੇਉਬ
 ਗਿਯੋ॥ ੨੪॥ ਹੇਰਿਬਲਕੋਰੁਪਚਕ੍ਰਿਤਪੁਸਠਭਯੋਜੁਤਿ
 ਹੰਮਨੇਰਬੁਤੇਵੈਤਕੋਰਯੋ॥ ਬਸਤਬਾਜਕੇਜਾਗਿ
 ਲੀਖਤਿਹੰਛਗਿਯੋਹਿਮਿਤ੍ਰਪੁਤ੍ਰਜਿਯੋਪਾਭਿਤਬੈਤਕੋਰ
 ਗਿਯੋ॥ ੨੫॥ ਰਹਗਾਜਿਹੰਪਛੇਬਾਲਪੈਰਬਚਨਤਕੋ
 ਕਈਸਭਛਲਸੋਤਕੋਛਲੈਸਿਵਸੁਰਪਤਿਕਉਹਿ
 ॥ ੨੬॥ ਏਤਸੀਚਰਿਤਪ੍ਰਥਿਯਾਨੋਤਯਾਚਰਿਤੁਪ
 ਨੰਤਸੰਥਾਰੇ॥ ਏਸੋਚਰਿਤਸਮਾਪਤਮਸਤਸੁਭਮ
 ਸੰਤੀ॥ ੨੦॥ ੩੭੯॥ ਮੁਛਗੀ॥ ਰਹਗਾ॥
 ਉਗਸਿਧਾਜਾਬਡੇਕਾਸਿਕੋਕੇਨਥਾਅਮਿਤਰਬੁਤਕੇ
 ਸਰਨਅਧਿਕਚਕ੍ਰਤਰਲਸਾਥਾ॥ ੧॥ ਚਪਲਕਲਾਤਕੀ
 ਸੁਤਸਬਸੁਰਗਤਿਹੰਅਗਾਕੈਅਨੰਗਕੀਅਤਮਜਾਕੈ
 ਅਪੇਅਨੰਗ ੨॥ ਸੁਰਗਐਗੀਸਿਧਲਾਖਿਤਬਹੀਲਯੋ
 ਬੁਲਾਇਕਾਮਕੇਲਚਿਕੋਲਕਿਯੋਹਿਰੈਹਰਖਉਪਜਾਇ
 ॥ ੩॥ ਚੋਪਲਾ॥ ਨਿਤਪ੍ਰਤਿਤਸੋਕੇਲਕਮਵੈਛੈਲਿਖਹਿ
 ਛੈਲਨਛੇਗਿਯੋਜਾਵੈ॥ ਏਕੈਸਰਨਮੰਤ੍ਰਤਿਹੰਗਯੋਕਾ

ਹੁਸਾਬਭੇਰਨਹਿਭਾਖਿ॥੪॥ਕੋਤਿਕਰਿਨਨਾਖਿਹਤਿ
 ਹੰਭਯੋ॥ਤਕੋਨਾਥਲੇਨਤਿਹੰਭਯੋ॥ਕਾਮਕੇਲਤਸੰਭੁਪ
 ਜੋਯੋਸਇਹਹਿਯੋਅਤਿਹੰਭਯੋ॥੫॥ਤਿਯਕੋਤਿਪ
 ਤਿਨਤਤੋਭਈ॥ਛੇਰਿਸੰਦੁਕਜਗੈਗਈ॥ਅਪਿਕੀਮਤ
 ਤਬਤਹਿਰਿਭਯੋ॥ਕਾਮਕੇਲਚਿਰਲਗੇਕਮਯੋ॥੬॥
 ਰੋਹਗ॥ਕਾਭਯੋਬਲਵਤਭਿਯੋਭਗਨਚਿਰਲਕੀ
 ਨਾਅਪੁਨਕਛੁਸੁਖਪਾਇਯੋਕਛੁਨਤਹੰਭਯੋ॥੭॥
 ਚੰਪਈ॥ਸੋਤਹੰਭਯੋਪੁਰਖਰਿਭਵੈ॥ਬਹੁਤਚਿਰਲਗੇ
 ਭੋਗਕਮਵੈ॥ਤਕੋਅੰਚਿਅਪੁਸੁਖਲੈਵੈ॥ਅਪੁਨਸੁ
 ਖਅਬਲਕੈਵੈ॥੮॥ਅੰਸੇਬਲਕੈਸਕਉਹੰਭਯੋ॥ਤ
 ਪਗਭਿਯਨਗੀਭੁਤਕਈ॥ਜਚਿਗਚਿਮਟਿਕਲਲਕਮ
 ਵੈ॥ਵਹੈਤਹੰਭਯੋਚਿਤਚੁਰਵੈ॥੯॥ਰੋਹਗ॥ਚਿਮਟਿਚਿ
 ਮਟਿਤਿਹੰਭਯੋਸੰਗੇਗਈਲਪਟਾਇ॥ਸਵਨਚਟਕੋਨ
 ਥਸੁਨਿਜਾਗਿਯੋਨੀਰਗਵਾਇ॥੧੦॥ਲਪਟਿਲਪਟਿਅਤਿ
 ਗਤਿਕਰੀਜੈਸੀਕਰੈਨਕਈ॥ਸਮਿਤਭਏਤਹੰਭਯੋਤਹੰਭਯੋ
 ਤਹੰਭਯੋਸੇਇ॥੧੧॥ਚੰਪਈ॥ਜਬਤਿਯਜਗਸਹਿਤਸ੍ਰੈਗ
 ਈ॥ਪਰੇਪਰੇਤਿਹੰਭਯੋਤਕਈ॥ਪਕੇਕੇਸਛੁਟੇਲਹਲਹੇ
 ॥ਜਾਨੁਕਸਰਪਗਰੁਗਹੇ॥੧੨॥ਰੋਹਗ॥ਅੰਗੇਜੀਗਹਿਕੈਛੁ
 ਰੀਤਕੀਗੀਵਤਕਈ॥ਤਨਿਕਰਬਈਇਹੰਭਯੋਉਹਿਰਿ
 ਸਿਨਿਕਸੀਜਾਇ॥੧੩॥ਚੰਪਈ॥ਛੁਰਕੀਭਏਜਗੈਪਯੋ
 ॥ਨਿਜਾਨਗੀਤਨਕਛੁਨਜਤਯੋ॥ਤਕੋਤਪਤਹੰਭਯੋਜਬ

ਲਾਗੇਯੋ॥ ਤਬ ਹੀ ਕੋ ਪਨਾ ਰਿਕੇ ਜਾਗੇਯੋ॥ ੧੪॥ ਛੁਰਕੀ ਵਿ
 ਹੈਤ ਬਮੈ ਲਈ॥ ਪਤਿ ਕੋ ਪਕਰਿ ਕਰੇ ਮੋਰਈ॥ ਅਜ ਜਿਯੋ
 ਤਹਿ ਜਬੈ ਕਰਿ ਡਾਗੇਯੋ॥ ਬਾਰਿ ਦੁਹੰਨ ਇਹੰ ਭੰਤਿ ਪੁਕਰਿ
 ਯੋ॥ ੧੫॥ ਚੋਰ ਗਾ॥ ਮੇਰੇ ਨਾਥ ਬਿਰਕਤੁ ਹੈ ਬਨੈ ਕੋ ਕਿਯੋ ਪ
 ਯਾਨਾ॥ ਬਰਿਸਕਲਾ ਘਰ ਉਠਿ ਗਏ ਸੰਕਾ ਛਾਡਿ ਨਿਦਨ
 ॥ ੧੬॥ ਚੋਪਈ॥ ਤਤੋਂ ਕਛੁ ਉਪਾਇ ਬਨੈ ਯੋ॥ ਖੋਜਿ ਨਾਥ ਬ
 ਨਤੋਂ ਗ੍ਰਿਹ ਲਿਖੈ ਯੋ॥ ਤਕੈ ਹੋ ਸਿਪਾਨਿ ਮੈ ਪੀਵੈ॥ ਬਿਨੁ ਦੇਖੈ
 ਨੈਨੈ ਵੇਉ ਸੀਵੈ ॥ ੧੭॥ ਅ॥ ੩੬॥ ਖੋਜਿ ਖੋਜਿ ਬਨ ਲੋਗਸ
 ਭੈ ਅਵਤਭਏ॥ ਕਹੈ ਤਿਯਾ ਤਵਨ ਬਹੁ ਬਕਹੁ ਅਏ
 ॥ ਅਇਨਿਕਤ ਤੋ ਕੇ ਸਭ ਹੀ ਸਮੁਝਵਹੀ॥ ਹੁਭੁ ਲੋਕ
 ਅਜਨਮ ਮਨ ਹਿ ਪਵਹੀ॥ ੧੮॥ ਇਤ ਸ੍ਰੀ ਚਰਿਤ੍ਰ ਪਾਠ
 ਨਾ ਤਿਯਾ ਚਰਿਤ੍ਰ ਮੰਤ੍ਰੀ ਰੁਪ ਸੰਖਾਰੇ ਦੋਸੀ॥ ਇਕ ਚਰਿਤ੍ਰ ਸ
 ਮਾਪਤ ਮਸਤ ਸੁਭ ਮਸਤੀ॥ ੨੦॥ ੩੮॥ ੫॥ ਅਛ ਜੋ॥
 ਚੋਰ ਗਾ॥ ਨਰਕ ਸੁਰਾਜਾ ਬੈਠੇ ਗੁਰ ਅਹੀ ਕੋ
 ਗਇ॥ ਜੀਤਿ ਜੀਤਿ ਗਜਨਕੀ ਦੁਹਿਤ ਲੋਤਕਿ ਨਾਇ॥ ੧
 ॥ ਚੋਪਈ॥ ਤਿਨ ਇਕ ਬਿਵਤ ਜਗਿਯਾ ਕੋ ਕੀਨੋ॥ ਏਕ ਲਾਭ
 ਰਾਜਗਾਹਿ ਲੀਨੋ॥ ਜਿ ਇਕ ਆਰਥੀ ਪਪੈ॥ ਤਿਨ ਪਪੈ
 ਪਜਗਿਯਾ ਕਰਿ ਬਗੈ॥ ੨॥ ਪ੍ਰਥਮ ਕੋਟ ਲੋਤਕੇ ਰਜੈ॥ ਦੁਤਿਯ
 ਤੰ ਬ੍ਰਹਮਦੁਰਗਾ ਬਿਰਾਜੈ॥ ਤੀਜੇ ਅਸਟ ਪਾਤਗੁਰੁ ਸੋਯੈ॥ ਚੋ
 ਥਾ ਸਿਕੋ ਕੋ ਕਿਲੋ ਕੋਰੈ॥ ੩॥ ਬਹੁ ਰਿਫਟ ਕੋ ਕੋਟ ਬਨੈ॥
 ॥ ਜਿਹੰ ਲਾਖਿ ਰੁਚੰ ਲਾਸਿ ਗਨਿਯਾਯੋ॥ ਖਸਟ ਮਦੁਰਗਰ

ਕਮਕਸੋਹੈ॥ ਜਕੀਤੀਰਬੁਹਮਪੁਰਕੋ॥੪॥ ਸਪਤਮਗ
 ਕੁਸੇਨਕੋਰਜੈ॥ ਜਕੋਲਕਬੰਕਲਖਿਲਜੈ॥ ਤਕੇਅਧਿ
 ਅਪੁਨਿਪਰਹੈ॥ ਅਨਿਨਮਨੈਜੋਤਿਹੰਗੋ॥੫॥ ਜਨਿਪੁਰ
 ਹਰਬਤਿਹੰਅਵੈ॥ ਤਬਵਹੁਸਤਰਜਕਹੰਘਵੈਸੋਰ
 ਹਸਪਤਰਨਿਖਨਬਗੈ॥ ਨਰਮੇਧਨਿਪੁਰਨਕਗੈ॥੬॥ ਇ
 ਕਰਨੀਭੋਬਚਨਉਚਗਾ॥ ਫੁਰਵਉਤਿਗੋਸੁਜਿਅਗੋਜਿ
 ਤੁਤਹਿਜੀਤਿਕੈਲਿਅਵੈ॥ ਤਬਯਹੋਨਜਗਿਅਨਿਪ
 ਪਵੈ॥੭॥ ੨੦॥ ਭੋਕਹਿਕੋਰਜਭਏਪਤਿਅਲਿਖੀਬ
 ਨਇ॥ ਜਹੰਕਿਸਨਬੈਹੁਤੇਦੀਨੀਤਹੰਪਰਇ॥੮॥ ਬੈ
 ਠੇਕਹਕਿਸਨਬਰਭਗੀ॥ ਤੁਮਸੀਡੀਠਿਹਮਗੀਲਗੀ॥
 ਇਹੰਨਿਪਘਾਇਨਿਪਨਛੁਰੈਯੋ॥ ਹੰਮਸਭਹਿਨਬਰਿਘ
 ਰਲੈਜੋਯੋ॥੯॥ ਭੋਜ ਬਬੈਨਕਿਸਨਸੁਨਿਪਯੋ॥ ਗੁਰੁ
 ਚਛੇਗੁਰੁਪੁਜਅਯੋ॥ ਪੁਸਮਕੋਟਲਹੰਕੋਤਹਿਯੋ॥ ਸ
 ਮੁਹਭਯੋਤਕੋਸਿਰਫੋਰਿਯੋ॥੧੦॥ ਬਹੁਰਦੁਗਤੰਬੁ
 ਕਲੀਨੋ॥ ਅਸਟਪਤਪੁਨਿਗੁਰਬਸਿਰੀਨੂੰਬਹੁਰਿਸਿ
 ਕਕੋਕੋਟਛਿਨਯੋ॥ ਬਹੁਰਿਫਟਕੋਕੋਲੋਗਿਯੋ॥੧੧॥
 ਜਬਹੁਰਕਮਕੋਟਕੋਲਗਿਯੋ॥ ਤਬਨਿਪਸਕਲਸ
 ਸੁਤਗਹਿਜਗਿਯੋ॥ ਸਕਲਸੈਨਲੀਨੇਸੰਗਅਯੋ॥ ਮ
 ਹਕੋਪਕਰਿਨਦਬਜੋਯੋ॥੧੨॥ ਅਤਿਲਾਕਾਢਿਕ
 ਢਿਕਰਿਖਫੁਗਪਖਰਿਯਾਧਵਹੀ॥ ਮਹਾਖੇਤਮੈਖੜੀ
 ਖਿਗਨਚਵਹੀ॥ ਖੰਡਖੰਡਹੈਗਿਰੇਖਗਿਸਕੇਸਰਲਗਾ॥

ਤਚਲੈਖੇਤੋਕਛਾਭਿਕ੍ਰਪਅਤਿਹੀਜਗੇ॥੧੩॥ਕੁਜੀਗਛੰ
 ਨਾਮਭੇਅਨਿਮਨੀਮਹਕੋਪੁਕੈ॥ਕਿਤੇਬਾਛਵਗੀਨ
 ਕੋਬਾਧਿਕੈਕੈ॥ਕਿਤੇਪਾਨਿਮੈਗੈਕਿਤੇਮਾਹਿਕੁਕੈ॥ਕਿਤੇਚ
 ਰਿਓਨਤੋਅਨਿਛੁਕੈ॥੧੪॥ਕਿਤੇਸਸਤ੍ਰਅਸਤ੍ਰਨਲੈ
 ਕੈਪਧੈ॥ਕਿਤੇਬਾਛਵਗੀਕਿਤੇਬਨਮੈਗੈ॥ਕਿਤੇਹਕਿਉ
 ਕੈਕਿਤੇਹੁਛੈ॥ਕਿਤੇਕਿਪ੍ਰਛੰਤ੍ਰੀਨਕੋਛੰਤ੍ਰੀ॥੧੫॥
 ਭਏਨਰਭੇਮਹਕੋਪਤੈਕੈ॥ਕਿਤੇਬਾਛਵਗੀਨਕੋਬਾਧਿ
 ਕੈ॥ਹਠਿਯੋਕ੍ਰਿਸੁਨਕ੍ਰਪੀਭਟਬ੍ਰਟਤਘੋਯੋ॥ਭਜੇਸੁਰ
 ਮੁਰਕਮਕੋਟੈਗਿਰਯੋ॥੧੬॥ਕੋਰਸਾਰਕਮਕੋਟੈਕੈ॥ਤਿਕੈ
 ਤਹਪੁਰਿਛੋਯੋ॥ਇ॥ਜਹੰਦਗਕਲਧੋਤਕੋਰਖੋਰੁਗ
 ਤਬਨਇ॥੧੭॥ਕੁਜੀਗਛੰਨਾਤਹੀਜਇਲਾਗੇਮਚਿਛੋਲੈ
 ਹਗਛੋ॥ਮੁੱਛੰਤ੍ਰਪੀਨਕੋਛੋਭਬਾਛੋ॥ਕਿਤੇਫਸਫਸੇਕਿ
 ਤੇਮਾਹਿਛੋ॥ਫਿਰੈਮਤਦੰਤੀਕੁਛੁਛੁਘੋ॥੧੮॥ਚੋਪਈ॥
 'ਜੁਵਿਜੁਵਿਸੁਭਟਸੁ'ਮੁਹੇਮੈਗੈ॥ਚੁਨਿਚੁਨਿਕਿਤੇਬਰੰਗ
 ਨਨਬੰਗੈ॥ਬਸਤਬਰੰਗਨਿਜੁਨਗਨਿਯੋ॥ਲਹਿਲਹਿਮ
 ਹੈਨਸਰਨਸਿਧੈ॥੧੯॥ਕੋਰਸਾਰਕਮਕੋਟੈਕੈ॥ਤਿਕੈ
 ਰਜੇਦਏਛੁਗਇ॥ਨਰਕਸੁਰਕੋਘਾਇਯੋਅਬਲਾਲਈਛਿ
 ਨਇ॥੨੦॥ਇਹੰਚਰਿਤ੍ਰਤਨਚੰਚਲਾਜਾਦਏਛੁਗਇ॥ਕ੍ਰਿ
 ਸ਼ਨਨਥਸਭਤੁਕੇਨਰਕਸੁਰਹਿਯਨਇ॥੨੧॥ਚੋਪਈ॥
 ਸੋਹਸਪਤਕ੍ਰਿਸ਼ਨਤ੍ਰਿਯਬਗੀ॥ਭੰਤਿਭੰਤਿਕੋਭੰਗਨ
 ਭਗੀ॥ਕੰਠਨੋਕਸਭਕੋਟਗਿਰਯੋ॥ਅਨਿਛੁਕਾਦੁਗੰਬ

ਨਾਮੋ॥ ੨੨॥ ਗਿਹਕੁ ਹੁਕੇਚੋ ਪਰਿ ਮੰਤਰੈ ਤਿਖਕੁ ਹੁਕੇਚੋ
 ਗੁਮਚ ਵਤਹੈ॥ ਕਹੁਗਾ ਵਤਹੀ ਤਿਬਜਾ ਵਤਤਲਾ ਸੁਬ
 ਲਕੁ ਹੁਕੇਚੋ॥ ਗਨਿਕਨ ਕੇਖਿ ਲਾਸੁ ਨੈਕਤੁ
 ਕਹੁ ਬਸਤ ਅਨੁਪ ਬਨ ਵਤਹੈ॥ ਸੁਭਚਿਤਨ ਚਿਤੁ ਸੁ
 ਬਿਤਹੈ ਕੇਉ ਤਕੇਚੋ ਰਿਤਨ ਪਾਵਤਹੈ॥ ੨੩॥ ਟਿਤਨ
 ਚਰੇ ਪਾਇਆ ਨੇਤਿ ਰਾਖੇ ਤੇ ਕਾਮੁ ਤੇ ਬਦੇਦ
 ਸੋਦਾਵੇ ਚਰੇ ਤੇ ਮਾਪਤੰ ਮਸ ਮੁਕੁ ਮਸਤ॥ ੨੪॥
 ੨੫॥ ਅਤਨ॥ ੨੬॥ ਇਕੈ ਲਾਸਮ
 ਤੀਰੈ ਹਨੀਰੁ ਪਾਪਾ ਜਾਤੇ ਜਗਤ ਨੇਸ ਬਿਧਿ ਸੀਖੀ
 ਜੁਪ ਸੁਪਗ॥ ੨੭॥ ਚੋਪਰਾ ਸਿਧੁ ਸੁਬੀਰਨ ਬਇਕਤ ਕੋਰੁ
 ਪਬੇ ਸਭਾ ਬਤ ਜਸ ਵੇਕੋ॥ ਅਪੁਮਨ ਤਿਹ ਪ੍ਰਭਾ ਬਿਰਜੈ
 ॥ ਨਿਸਿਸਿਦਿਨਿ ਸਿਨਿਰ ਬਤ ਮਨੁ ਲਜੈ॥ ੨੮॥ ਚੋਪਰਾ ਗੈਨਿ
 ਦਿਵਸ ਬੈਰਿਖ ਨੁ ਬਿਰਗੇ॥ ਸਹਕੋਰ ਜਪਗਨੇ ਮਗੈ ਏਕ
 ਜਹ ਜਾਨਨ ਹਿਰੇਵੈ॥ ਲੁਟਿਲੁਟਿ ਸਭ ਹਿਨੁ ਕੋਲੇਵੈ॥
 ੨੯॥ ਚੋਪਰਾ ਲੁਟਿ ਫਿਰੀ ਲਏ ਸਕਲ ਇਕਠ ਭਏ॥ ਸਹ
 ਜਹੁ ਜੁਜਹੰਤ ਹੀ ਸਭ ਹੀ ਗਏ॥ ਸਭੈ ਲਗੇ ਦੀਵਨ ਪੁਕਾਰੇ
 ਅਇਕੋ ਹਿਰੇ ਮਗੈ॥ ਇਕੋ ਹਿਰੇ ਨਹਿ ਸਾਇ॥ ੩੦॥ ਮਰ
 ਚਾ ਚਾ ਕੋਰੁ ਲੁਟਿ ਕਿਨ ਲਏ ਤਿਸੀ ਕੋ ਮਗੈ॥ ਤਹੀ ਕੋਇ
 ਹੰ ਠੋਰੁ ਸੁਨਾਇਉ ਚਰਿਖੈ॥ ਤਪੈ ਅਬਹੀ ਅਪਨੀ ਠੰਗ
 ਪਠਾਇ ਹੈ॥ ਹਿਤ ਤੇ ਤੁਮੇ ਸਭ ਹੀ ਮਾਲ ਦਿਲਾਇ ਹੈ॥ ੩੧॥
 ਗੀਬਾ ਗਾਵਿਰਗਾ॥ ਜਹ ਕਮਾਛਿਖ ਕੋ ਭਵਨ ਤਿਸੀ ਠੰਕੈ

ਇਨ੍ਹਾਂ ਗੁਣਾਂ ਨੂੰ ਸਮਝਾਏਗਾ ਮਰਦੁਹੀ

ਗਇ॥ ਅਧਿਕ ਫਿਰੀ ਮਾਰਿ ਕੈਲੀ ਨ ਮਾਲ ਫਿਨਇ॥ ੬॥
੩੫॥ ਐਸੇ ਜਬ ਯਾਗਤਿ ਸੁਨਿ ਪਈ॥ ਫਿਰੈ ਅਤਿ ਹੀ
ਤਹ ਪਠਈ॥ ਉਮਰਿ ਅਨੀ ਚਲਿ ਅਵੈ ਕਹਾਂ॥ ਰਾਜਤਰ
ਵਨ ਕਮ ਫਿਰ ਜਹਾਂ॥ ੩੬॥ ਤਬ ਲੀ ਸਿੰਘੁ ਸੁ
ਬੀਰ ਲੇਕ ਰਿਵੇ ਕੇ ਗਯੋ॥ ਰਾਨੀ ਦੇ ਜਗ ਇਨ ਲੋਗਨ ਭਾਖਿ
॥ ਕਹਿਯੋ ਅਨਮੋਨਿ ਵਕਫੁ ਕਰਿ ਨੂੰ ਫਿਰਿ॥ ਹਿਰਜ ਸਜ
ਲੈ ਭਥ ਅਪੁ ਅਸਿ ਕੇ ਗਹਿਯੋ॥ ੩੭॥ ਜਬ ਲੀ ਗਰਜਾਨੁ ਇ
ਤਬ ਲਗੇ ਜਾਇ॥ ਸਕਲ ਚੈ ਗਿਯੁ ਪਾਇ ਪਲਟਿ ਪਾ
ਗਾਇ॥ ਐਕੋ ਹੋ ਕਹਿੰ ਜਾਇ ਪ੍ਰਾਮਪਤਿ ਹਿਮੁ ਸਕਾਇ॥ ੩੮॥
੪॥ ਸੁਨਿ ਐਸੇ ਬਚਨ ਸੁਰ ਸਭੈ ਹਰਖ ਤਭਯੋ॥ ਭੀਤਿ ਭੀਤਿ ਕੇ
ਸਸਤ ਸਭਨ ਹਥਨ ਲਯੋ॥ ਕਛੁ ਭਟਕ ਲਹਿ ਰਿਖਾਇ
ਲਿਖਾਇ ਲਾਇ॥ ਐਕੋ ਹੋ ਬਡੀ ਫਿਰ ਮਹਿ ਅਨਿ ਦੇ ਸਭ ਪਾ
ਇਕੋ॥ ੪੦॥ ਰਸ ਸਹਿ ਸੁਨਿ ਸਿੰਘ ਬੈਲ ਮਗਾਇਕੋ॥ ਫਿਰਿ
ਫਿਰਿ ਸਿੰਘ ਬਧੀ ਮੰਸਲ ਜਲਾਇਕੋ॥ ਇਹਿ ਰਿਸ ਲਹਿ
ਰਿਖਾਇ ਅਇਉ ਹਿਰਿ ਸਪਗੀ॥ ਹੋ ਬਡੇ ਬਡੇ ਨਿਪਘਾ
ਇ ਮਾਰਿ ਕੀ ਚਕਕਗੀ॥ ੪੧॥ ਜਬ ਹੀ ਫਿਰਿ ਵਸ ਪੁੰਚਿ
ਯੋ ਅਇਕੋ॥ ਭਗਿਨੈ ਪਨਿ ਯਨੁ ਕੀਰਈ ਚਲਾਇਕੋ॥ ਲੋ
ਗ ਬਜੋ ਨੇ ਜਾਨਿ ਫੁਟਿਤ ਪੈ ਪਗੋ॥ ਹੋ ਹਿਰਿ ਸਿਤੇ ਉਨ ਬਾਲ
ਨਿਪਤਿ ਪਨੁ ਤਹੇ॥ ੪੨॥ ਰਿਨ ਫਿਰਿ ਗਿਯੋ॥ ਰਿਵਸ ਤੀ ਸੋ
ਅਇਕੋ॥ ਤਬ ਰਾਨੀ ਫਿਰਿ ਐਕੋ ਭਗਵਾਨਾਇਕੋ॥ ਲੋਗ
ਰਬੁ ਲੈ ਭਜੈ ਜਤਿ ਹਮਗੁ ਅਇਕੋ॥ ਹੋ ਲੁਟਿ ਪਨੀ ਸਭ ਲੀ

ਏਨਾਨੀਕਪਇਯੋ॥੧੩॥ ਵਿਵਸਚਤੁਬੇਦੀਨੀਅਗਿਲ
 ਗਇਕੋ॥ ਅਪੁਦੇਕਠੀਬਭਈਦਲੰਤਿਦੁਗਇਕੋ॥ ਸਭਰਾਜ
 ਨਕੇਲੇਗਬੁਝਾਵਨਲਗਏਹੋਜੋਪਏਨਿਪਸੇਹਮਾਮਿਅਬ
 ਲਾਦੇ॥੧੪॥ ਵਿਵਸਪਚਏਅਪਨੀਅਨੀਸੁਪਾਠਿਕੋ॥ ਮਧਿ
 ਸੈਨਕੇਖਰੀਮਸਏਜਾਠਿਕੋ॥ ਮਠਿਕੁਦਿਨਪਸੈਨਨਿਕਸਿ
 ਅਪੁਨਗਈ॥ ਹੋਪਤਪੁਰੀਸਮੇਤਗਪੁਤਪਿਤੁਕੇਰਈ॥੧੫॥
 ਰੋਗਾ॥ ਗੈਨਿਸਮੈਤਿਨਹੀਥਿਖੇਮਚਿਯੋਲੋਤਅਪਗਾਭਟ
 ਜੁਏਪਿਤੁਪੁਤਹਨਿਪੁਤਪਿਤਕੋਮਾਗਿ॥੧੬॥ ਗੈਨਿਸਮੈਤਵ
 ਨੈਕਟਕਲੋਤਪਰਿਯੋਥਿਕਰਗਾਉਚਨੀਚਰਾਜਪ੍ਰਜਾਪਾ
 ਏਲਭਏਸੁਮਗਾ॥੧੭॥ ਚੋਪਏ॥ ਪਿਤੁਲੈਖਕਗਪੁਤਕੋਮ
 ਗਿਯੋ॥ ਪੁਤਪਿਤਕੋਸਿਰਪਰਝਗਿਯੋ॥ ਅਸੋਲੋਤਪਰਿਯੋਥਿ
 ਕਰਗਾ॥ ਸਭਘਾਇਲਭੇਭੁਪਸੁਮਗਾ॥੧੮॥ ਆਨੰਦ॥ ਵਿਵ
 ਸਖਸੁਮੈਜਥੈਪੁੰਚਿਯੋਅਇਕੋ॥ ਦੋਰਮਰਦਲਖਈਗ
 ਈਖੁਦਾਇਕੋ॥ ਗਾਭਿਸੁਗੀਜਲਉਪਰਦੇਬਹਾਇਕੋ॥ ਹੋਬਰਿ
 ਯੋਖਲਨਸੋਜੁਪਾਖਿਗਖੁਨਸਾਇਕੋ॥੧੯॥ ਪਰਾਥਪਿਕਰਿਯੋ
 ਰੋਉਠਾਢੀਭਈ॥ ਤੀਰਤੁਪਕਤਰਵਾਹਿਮਾਹਿਚਿਯੋਲੋਭਈ॥
 ਭਜਿਚਲੀਤਿਪੁੰਛੇਕਟਕਲਗਾਇਕੋ॥ ਹੋਪਛੇਪਖਯਿਯੋ
 ਪੇਸੁਤੰਗਨਚਾਇਕੋ॥੨੦॥ ਦਰਦਾ॥ ਏਕਬਾਸੇਰਹਸਹਸਸੁ
 ਰੁਝੇਬਰਬੀਗਾਬਹੁਰਿਅਨੀਅਬਲਪਰੀਹਨੇਤੁਪਕੇ
 ਤੀਗਾ॥੨੧॥ ਆਨੰਦ॥ ਜਥੈਸਪਤਵੰਦਿਵਸੁਪੁੰਚਿਯੋਅ
 ਇਕੀ॥ ਸਭਪਕਵਨਨਮੋਰਈਜਹਰਡਾਇਕੋ॥ ਖਲਨਖੰ

ਡਿਕਛੁਚਿਓਲੋਲੋਭਜਾਇਕੋਹਿਐਠੋਰਚਲਿਗਈਨਿ
 ਸਨੁਰਿਵਾਇਕੋ॥੨੨॥ਮਾਧਿਪਨਤੋਰਹੀਸਿਪਹਿਨੇਯੋਕਿ
 ਯੋਸਾਗਕਿਸਾਗਕਿਕਸਕਤਿਨਿਕਸਿਤਿਓਕਲਿਯੋ॥ਛੁਮਿ
 ਪੇਰਚੁਓਰਦੁਗਕੇਦੁਰਪਗਹੋਲਈਮਿਠਈਛੀਨਿਗਠ
 ਗਿਯੈਬਾਧਿਕਰ॥੨੩॥ਦੋਰਗਾਬੈਠਿਬੈਠਿਸੋਸੋਪੁਰਖਜੋਜੋ
 ਮਿਠਈਖਾਂਹਿ॥ਮਰਬਿਖੁਕੇਤਿਨਤਨਚੈਤੁਰਤੁਤਗਠਿਮਿ
 ਜਾਂਹਿ॥੨੪॥ਚਰਿਪੰਚਘਟਿਕਾਬਿਤੇਬਾਲਪਗੀਅਸਿ
 ਧਾਗੀਜੋਬਿਖਤੋਘਮਤੁਤੇਸਭਹੀਰਏਸੰਘਾਗਿ॥੨੫॥
 ੨੬॥ਕਲਾਬਹੁਗਿਮਿਲਨਤਿਖਬਦਿਯੋਸੁਦੁਤਪਠਾਇ
 ਕੈ॥ਤੁਪੰਕਚੇਟੋਕਜੈਸੈਨਲਾਂਘਤਭਈ॥ਪਗੀਤੁਰੁਪਵ
 ਇਕ੍ਰਿਪਨੈਕਢਿਲਈ॥੨੬॥ਦੋਰਗਾਸਭਾਜਨੁਕੈਮਾਧਿਕੈ
 ਸੈਨਰਈਖਪਾਇ॥ਜੀਤਿਜੁਧਗਿਓਕਈਜੈਦੰਦਭੀਬ
 ਜਾਇ॥੨੭॥ਤਹੀਤੋਜਗਤੋਸਨਿਪਸੀਖੇਚਰਿਤਅਨੇਕ॥
 ਸਹਜਹੋਕੇਬੀਸਭਚੁਨਿਚੁਨਿਮਹੇਏਕ॥੨੮॥ਏਤੇਸੀ
 ਚਰਿਤਪੰਖਜਾਨੇ॥੨੯॥ਯੋਏਕਪਮਤੁਸੀ॥੩੦॥੩੧॥੩੨॥੩੩॥੩੪॥
 ਅਠਜੀ॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥
 ਗਨਿਖਤਾ॥ਬਿਜੈਕਾਮੀਤਕੀਤਿਖਜਨਿਖਤਾ॥ਛੰਡੀਏਕ
 ਤਹੰਬਭਭਗੀ॥ਤਤਨਹਿਸਟਿਕੁਅਰਕੀਲਾਗੀ॥੧॥ਅਧਿ
 ਲਾਗੈਨਪਗੀਤਕੀਤਿਖਲੋਯੋਬੁਲਾਇਕੈ॥ਗਤਿਮਨੀਚਿ
 ਲੋਅਤਿਗੁਚਿਉਪਜਾਇਕੈ॥ਲਪਟਿਲਪਟਿਉਜਾਇਨ

ਰਲੀਅਪਨੀਅਛੀਅਨੀਬਨਾਇਕੈ

ਛੇਰਿਯੋਤਵਈਹਿਭੰਤਿਭੰਤਿਕੇਅਸਨਕਰਤਸੁਹਵ
 ਈ॥੨॥੧੦॥ਗਨੀਮੀਤਹਿਸੰਗਲੈਬਗਹਿਗਈਲਵਈ
 ॥ਕਮਭਗਤੋਸੋਕਹਿਯੋਹਿਦੈਰਖਉਪਜਾਇ॥੩॥ਜਹੰਬ
 ਗੋਸੰਜਹੋਸੰਗੀਗਮਤਬਨਇ॥ਤੋਕਨਿਪੋਕੇਤਕਨਿਮਿਤਿਤ
 ਹੀਨਿਕਾਯੋਅਇ॥੪॥੧੧॥ਲਾਖਿਗਜਗਨੀਡਰਪਾਨੀ॥
 ਮਿਤਭਏਇਹੰਤਿਬਖਨੀ॥ਮੇਰੀਕਹੀਚਿਤਮੈਪਰਿਯਹੁ॥
 ਮੁਕੁਰਵਤੋਨੈਕਨਡਰਿਯਹੁ॥੫॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥
 ਚਯੋਜਹੋਕੇਡਰੈ॥ਤਖਤਪਰਬਘੰਬਰੀਡਰਿਸੁਧਰਿਕੈ॥
 ਅਪੋਜਹੋਕੇਡਰੈ॥ਤਖਤਪਰਬਘੰਬਰੀਡਰਿਸੁਧਰਿਕੈ॥
 ਨਨਅਨਿਯੋਹਿਸਦਿਤਗ॥੬॥੨੧॥ਗਇਨਿਗਖਿਤਿਹੁਪਚਕ੍ਰਿ
 ਤਚਿਤਮੈਭਯੋ॥ਕਵਨਦੇਸੋਕੇਏਸਭਯੋਜੋਗੀਕਹਿਯੋ॥੭॥
 ਕੋਦੋਨਪਾਇਨਪਰਿਯੋਜਾਇਕੈ॥ਹੋਅਇਸੁਕਲੀਜਿਯੋਚਿਤ
 ਬਿਗਮਾਇਕੈ॥੮॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥
 ਗੀਉਠਿਯੋਨਥੈਨਸੁਨਯੋ॥ਇਹਦਿਸਿਤੋਉਹਿਦਿਸਿਪ੍ਰਭਗ
 ਯੋ॥ਤਬਰਜੈਸੁਜੋਰਿਕਰਲਯੋ॥੯॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥
 ਨਿਪਕਿਯੋ॥ਤਬਜੋਗੀਮੁਖਫੇਰਿਸੁਲਿਯੋ॥ਜਿਹੰਜਿਹੰਦਿਸਿ
 ਰਜਾਚਲਿਅਵੈ॥ਤਹੰਤਹੰਤੋਤ੍ਰਿਖਅੰਖਿਚੁਰਵੈ॥੧੦॥
 ਅਹੰਗਤਿਦੇਖਿਨਿਪਤਿਚਕਿਹਿਯੋ॥ਪੰਨਿਧੰਨਿਮਨਮੈਤਿਹੰ
 ਕਹਿਯੋ॥ਅਹੰਮੇਰੀਪਰਵਹਿਨਰਖੈ॥ਤਤੋਮੋਹਿਨਮੁਖਤੋਭਖੈ
 ੧੦॥ਅਨਿਕਜਤਨਰਜਕਹਿਹਯੋ॥ਕਿਯੋਹੰਨਹਿਰਨਿਯ
 ਹੰਨਿਹਯੋ॥ਕਰਤਕਰਤਇਕਬਚਨਬਖਨੀ॥ਮੁਖਪਰਵ

ਨਬੇਲਪਛੋਨੈ ॥ ੧੧ ॥ ਬਤੈਸੇਨ੍ਹਿਪਸੈਕਉਕਗੋਜੇਇਛ
 ਧਨਕੀਮਨਧਗੈਰਾਵਰਕਹਮਕਛੁਨਜਾਨੈ ॥ ਏਕੋਹਿ
 ਕਨਮੁਪਛੋਨੈ ॥ ੧੨ ॥ ਬਤੈਕਰਤਨਿਸਪਰਿਗਈ ॥ ਨਿ
 ਪਸਭਸੈਨਬਿਦਕਰਿਈ ॥ ਤੈਏਕਲਗਹਿਯੋਤਹੋਸਈ ॥
 ਚਿੰਤਕਰਤਅਰਪਨਿਸਿਖਈ ॥ ੧੩ ॥ ਅਨੇਲਾਸੇਇਨ੍ਹਿ
 ਪਤਿਗਿਯੋਲਹਿਤਿਖਮੀਤਹਿਉਚਰਿਯੋ ॥ ਕਰਭੇਟੁੰਬਿ
 ਜਗਾਇਭੋਗਬਹੁਬਿਪਿਕਰਿਯੋ ॥ ਜਤਤਹੰਤੋਭਏਯੋ
 ਲਿਖਿਖਤਪਗਾਸੁਗਰੇਖਿਭੁਅਰੇਖਿਸੁਗਏਪਤਭ
 ਗਾ ॥ ੧੪ ॥ ਚੰਪਈ ॥ ਭਈਪੁਤਰਾਜਾਸੁਪਿਲਯੋ ॥ ਤਿਨੈਨਤ
 ਹੰਬਿਲੇਕਤਭਯੋ ॥ ਗਠਹਪਰਕੇਲਿਖਿਯੋਨਿਹਿਯੋ ॥ ਮ
 ਤਿਨਜੁਤਇਹੰਤਿਤਿਬਿਚਰਿਯੋ ॥ ੧੫ ॥ ਦੇਹਗਾ ॥ ਯਾਜੇਗੀ
 ਸਹੇਲੇਕਲਖਿਬਹੁਹਿਲਖਿਯੋਯਹਲੇਕਾ ॥ ਅਬਪਤ
 ਰਦੇਖਨਗਯੋਤੈਕੈਰਿਦੈਨਿਸਕਾ ॥ ੧੬ ॥ ਚੰਪਈ ॥ ਸਿਧਿਯ
 ਸਿਧਿਸਭਤਹਿਉਚਰਿਯੋ ॥ ਭੇਦਅਭੇਦਨਮੁਕੁਬਿਚਰਿਯੋ ॥
 ਇਹੰਚਰਿਤ੍ਰਤਿਖਸਾਚਬਚਯੋ ॥ ਗਜਤੋਗਠਹੁਪੁਜਯੋ ॥
 ੧੭ ॥ ਗਠਹਕੀਪੁਜਾਨ੍ਹਿਪਕਗੈ ॥ ਤਕੀਬਤਨਚਿਤਮੈਪੈ
 ॥ ਸੁਗੋਛੇਰਿਜੁਪਯਗੀਸਧਗੈ ॥ ਨਮਸਕਰੈਤਹਹਮਗੈ ॥ ੧੮
 ॥ ਸਤਿਸ੍ਰੀਚਰੰਤਪਾਖਿਨੈਤਿਖਾ ॥ ਚਰਿਤ੍ਰੇਮੰਤੋਭੁਪਸਥ
 ੨ ॥ ਏਸੈਚਰਚਰੰਤਸਮਪਤਮਸਤੁਸਭਮਸਤਾ ॥ ੧੯
 ੪ ॥ ੩੯੪ ॥ ਅਛਾ ॥ ਚੰਪਈ ॥ ਸੁਘਰਾਵ
 ਤੀਨਗਇਕਸੁਨਾ ॥ ਸਿਧਿਯਸਿਧਿਸੁਗਰਾਵਬਹੁਗੁਨਾ ॥ ਇ

ਸਕਮਤੀਤਕੀਬਰਨਗੀਖਿਜੇਲੇਕੋਚੁਨਿਕਗੀ॥੧੦੨॥
 ੭੪॥ ਅਪਮਨਤਕੀਪ੍ਰਭਾਜਲਥਲਗੀਸਮਾਇ॥ ਸੁਗੀਅ
 ਸੁਗੀਕਿਨ੍ਹੀਏਸਹਤਸਿਗਨਿਯਾਇ॥ ੨॥ ੨੨॥ ਤਲਾਨੋਜੋਬਨ
 ਗਇਕੁਸੁਤਸਹੁਨਿਹਾਗੋਯਾਗੋਤਵਨਕੇਸੰਗਾਇਤੰਤਿ
 ਬਿਚਾਰੋਯਾਪਠੈਅਲੀਇਕਲੀਨੋਭਵਨਬੁਲਾਇਕੈ॥
 ਹੋਪ੍ਰੀਤਿਕੁੰਕੀਕਗੀਹਥਉਪਜਾਇਕੈ॥ ੩॥ ਭੰਤਿਭੰਤਿਮਿ
 ਤਵੇਕੰਗੇਲਗਾਇਯੋ॥ ਲਪਟਿਲਪਟਿਕਰਿਕਾਮਕੇਲ
 ਉਪਜਾਇਯੋ॥ ਅਸਨਚੁਬਨਬੁਹਿਧਿਕੇਬਨਾਇਕੈ
 ॥ ਹੇਨਿਜੁਪ੍ਰੀਤਮਕੇਚਿਤਕੋਲਯੋਚੁਗਾਇਕੈ॥ ੪॥ ਹਵਭਾ
 ਵਬਹੁਭੰਤਿਰਿਖਏਮੀਤਕੋ॥ ਛਿਨਭੀਤਰਬਸਿਕਿਯੋ
 ਤਵਨਕੇਰੀਤਕੋ॥ ਲਪਟਿਲਪਟਿਲਲਤਉਗਈਯੋ
 ਨਾਇਕੋ॥ ਹੋਸੀਨਵੇਜੋਬਨਗਇਲਯੋਲਲਚਾਇਕੈ॥ ੫॥
 ੭੫॥ ਗਵਤਜੋਬਨਗੈਨਿਦਿਨਇਸਕਮਤੀਕੇਸੰਗਾਰ
 ਤਿਮਨਤਰੁਚਿਮਾਨਿਕੈ॥ ਹੁੰਦੈਪ੍ਰਮੁਦਿਤਸਰਬੰਗਾ॥ ੬॥ ਸਵ
 ਯਾਪੰਚਿਤ੍ਰਿਖਾਕੇਪ੍ਰਜੰਕਲਲਾਕੋਲੈਸੁੰਦਰਗੀਤਸੁਹ
 ਵਤਗਵੈ॥ ਚੁੰਬਨਅੰਗਅਲਿਗਨਅਸਨਭੰਤਿਅਨੇ
 ਕਗਮੈਲਪਟਵੈ॥ ਜੋਤ੍ਰਿਖਜੋਬਨਵਤਜੁਬਚੁੰਦੈਕਾਮ
 ਕੀਗੀਤਿਸੰਪ੍ਰੀਤਿਉਪਜਾਵੈ॥ ਛਾਡਿਕੈਸੋਕਤਿਲੇਕਕੋਲੇ
 ਕਬਿਲੇਕਿਪ੍ਰਭਾਸਭਹੀਬਲਿਜਾਵੈ॥ ੭॥ ਕੋਕਕੀਗੀਤਿ
 ਸੰਪ੍ਰੀਤਿਕੈਸੁਭਕਾਮਕੋਲੇਲਾਅਮੋਲਕਮਾਵੈ॥ ਬਾਰ
 ਹਿਬਰਗਮੈਗਚੋਸੰਦੂਓਹੋਰਿਪ੍ਰਭਾਤਨਕੀਬਲਜਾਵੈ॥

Digitized by Panjab Digital Library | www.panjabdigilib.org

ਤਰਨੀਖੀਨਮਾਰੋਯੋ॥੧੭॥੨੦੦॥ਇਸਕਮਤੀਇੰਛਲ
 ਭੇਏਕੁਕਟਕਦਿਖਾਂਹਿਘਾਇਪ੍ਰਨਭਿਬਾਗਿਯੋਪ੍ਰਿਯਸਤਿ
 ਨਿਪਰਸਤ੍ਰਨਰਿਖਾਇ॥੧੮॥ਚੰਦ੍ਰ॥ਤੇਨਇੰਭਾਂਤੇਬਿ
 ਚਗਬਿਚੋਗਾਰਨੀਮਰਤਮੀਤਕੇਮੇਗਾਰਨੀਮੇਗਜਮਾਰਿਜੈ
 ॥ਹਮੇਰਕਹਹਥਪਨਐ॥੧੯॥ਅਤਿਪੈਲੇਭਰਛਕਨਕਿ
 ਯੋਗਜਸੰਗਭੇਰਨਹਿਦਿਯੋ॥ਸਹਿਤਜਗਨਿਖਾਂਹਿਨਮਾਰਿ
 ਯੋ॥ਧਨਕੇਲੇਭਬਤਕੋਟਗਿਯੋ॥੨੦॥ਵਾਤਸ੍ਰੀਦਰੋਪਾਏ
 ਨਾਤ੍ਰੇਖਾ॥ਬਰਤ੍ਰਕਪਮੰਦ੍ਰੀਸੰਬਾਰੇਦਾਏਸੰਪਜਦਰੁਮਮਾ
 ਪਰਮਮਤਮਰਮਮਤ॥੨੦੫॥੨੮੬੪॥ਅਮ੍ਰਿਤ॥
 ੨੦੬॥ਗਾਰਜਕੋਬਿਹਰਕੇਬੀਰਤਤਿਹੰਨਮਾਅਮਿਤਰਰ
 ਬੁਤਕੇਹੈਬਸਤਇੰਦ੍ਰਪੁਰ੍ਗਮ॥੧॥੨੦੬੫॥ਮੁਸਕਮਤੀ
 ਤਕੀਬਰਨਗੀ॥ਜਨਰਤੇਪਤਿਤੋਭਈਕਮਗੀ॥ਕਮਕਲਾਰ
 ਹਿਤਤਿਹੰਸੋਗੈ॥ਦਿਵਅਦੇਵਨੇਕਮਨੁਮੈ॥੨॥ਜੋਪੁਰਚੈ
 ਤਿਸੀਕੋਮੈਗੈ॥ਅਕਬਰਕੀਕਛੁਕਨਿਨਪੈਗੈ॥ਦਿਸਤਲੁਈ
 ਬਸਨਨਹਿਦੇਵੰਗਿ॥ਲੂਟਿਕੁਦਿਸੈਰਗਨੁਲੇਵੰਹਿ॥੩॥ਅ
 ਕਬਰਸਹਿਕੋਪਅਤਿਅਯੋ॥ਤੇਨਪੈਚੈਰਨੁਭੇਘਪਠਯੋ॥
 ਜੋਗੈਸੈਨਸੁਰਸਭਧੇ॥ਪਹਿਰਿਕੋਚੁੰਦੁਤੀਬਜਾਏ॥੪॥ਦਿ
 ਹਗ॥ਜਬੋਹਿਕੋਚਬਿਹਰਕੇਨਿਕਟਪੁੰਚੇਆਇ॥ਲਿਖਿਪ
 ਤਿਖੈਐਸੇਪਰੀਰਣੁੰਦਰਬਜਾਏ॥੫॥ਕੈਹਮੇਕੀਮਲੁਅ
 ਏਕੈਪਤਿਖੈਲਿਖੀਸੁਧਾਗੀ॥ਕੈਪਗੁਪਰੁਕੈਅਨਤਟਰੁਕੈਲ
 ਹੁਸਮਤਸੰਭਗੀ॥੬॥ਦਿਪਏ॥ਜਬਨਿਪਕੇਸੁਵਨਨਯੋਪਰਿਯੋ॥

ਭਾਜਿਚਲਤਭਿਯੋਪੀਠਪਧਿਯੋਮੁਸਕਮਤੀਜਬਹਿੰਸੁ
 ਨਿਪਈ।ਬਾਂਧਿਨਿਪਿਦੁੰਰਭਬਜਈ॥੧॥ਭੰਤਿਭੰਤਿ
 ਤੇਸੈਨਸੰਘਾਗੀ।ਮਹੇਸੁਰਬੀਸੰਕਗੀ।ਰਾਜਕਿਤੇਬਾਂਧਿਕ
 ਸਿਲੀਨੇ॥ਜਾਇਭਵਨੀਕੇਬਲਿਦੀਨੇ॥੮॥ਰਿਹਗ।ਰਲਰ
 ਲਏਕਤਕ।ਏਕੈਰਯੋਰਮਮੇਜਾਇ।ਸੁਨਤਨਾਰਸੁਰਾਸ
 ਭੈਤਹੀਪਰੇਅਸਾਇ॥੯॥ਰਪਈ॥ਜੋਧਏ ਫੰਸਿਫੰਸਿਤ
 ਗਏ।ਗਹਿਗਹਿਤੁਰਨਤੁਰਤਲਏ।ਸਕਲਕਲਿਕਕੀ
 ਬਲਿਦੀਨੇ॥ਬਾਜਤਾਸਭਹਿਨਕੇਭੀਨੇ॥੧੦॥ਅਫੇਲ॥
 ਏਕਭਿਤਤਿਭੰਤਿਤਗਪਧਿਯੋਬਨਇਕੈ।ਤਸੈਚਿਤਕੀਬ
 ਤਕਹੀਸਮੁਝਾਇਕੈ।ਮਹੰਗਹਿਰਬਨਭੰਤਿਤਗਤਿਨਤੁਮਲਿ
 ਯਾਇਯੋ।ਹੋਪਸੇਨਿਗਖਿਪਰ ਬਤਮੇਮੇਹਿਜਤਾਇਯੋ॥੧॥
 ॥ਸੁਨਤਮਨੁਖਇੰਬਤਤਹੰਤੋਤਹੰਗਯੋ।ਤੁਮੈਬਤ
 ਵਤਹੰਭਾਖਿਲਿਖਾਵਤਭਯੋ।ਸਕਲਸੁਰਚਿਤਮਾਝ
 ਅਧਿਕਹਰਖਤਭਏ।ਹੋਭੇਰਅਭੇਰਨਲਹਿਯੋਸਕਲ
 ਬਨਮੈਗਏ॥੧੨॥ਪਸਿਯੋਕਟਕਬਨਮਾਝਦੁਤਲਖਿਪਾ
 ਇਕੈ।ਭੇਰਰਯੋਰਨੀਕਹੰਤਬਤਿਨਅਇਕੈ।ਬੀਦੁਵਰ
 ਪਰਬਤਕੇਕਹਿੰਦੁਓਲਿਏ।ਹੋਕਟਿਕਟਿਕੈਨਕਜਨਗਿ
 ਹੋਕਟਿਏ॥੧੩॥ਬਿਮਨਭਏਚੁਹੀਭਭਾਜਿਗਨਤੋਚਏ
 ॥ਸੈਖਰਮੁਗਲਪਠਨਸੇਖਸੁਰਭਯੋ।ਡਰਿਡਰਿਹਖਿਯਰ
 ਭੇਖਤਿਖਧਰਹੀ।ਹੋਲੀਜੋਪ੍ਰਨਉਬਹਿਇੰਭੰਤਿਉਚ
 ਹੰਧੀ॥੧੪॥ਭਯੋਬੀਭਤਹੰਤੋਇਕਠੰਓਤਹਤਭਏ।ਮੁਸਕ

ਮਤੀਗਨਿਖੰਧਿਨਿਰਖਿਸੁਭੰਧੰ ਲਏ॥ ਕਾਟਿਨਚੀਤਿਉਪਰ
 ਰਈਚਲਾਇਕੋਹਿਬਾਜਤਾਜਗਜਨੁਜੁਤਰਏਬਹਾਇਕੋ
 ॥੧੫॥ ਮਹਿਛੋਜਾਇਕਦੀਨੈਦੁਤਪਠਾਇਕੋਜੈਨਖਾਨੁਬ
 ਹੋਸੁਤਕਾਇਕੋ॥ ਹਮੈਜਗਤਕੇਸੰਗਨਰਨਕੀਨੈਬਨੋਹੋ
 ਸਭਮੰਤਿਨਿਮਿਲਿਮੋਹੁਚਿਤਯੋਹੀ ਮਨੈ॥੧੬॥ ਜੈਨਖਾਨ
 ਮੁਖਸੁਨਿਏਬਚੁਫੁਲਿਗਯੋ॥ ਸੁਰਬੀਰਲੈਸੰਗਭਲੇਓ
 ਤਜਤਭਿਯੋ॥ ਤਕੀਦੁਹਿਤਾਇਕਾਹਿਅਥੈਪਰਾਇੰ
 ਹਿਏਨੈਬਹੁਅਪਨੀਜਗਤਹਿਮਿਲਾਇੰ॥੧੭॥ ਚੰਪ੨੧
 ਤਬਰਨੀਰੁਬਹੁਲਿਯੋ॥ ਤਰੇਬਿਛਾਇਭੁਮਿਕੇਦਿਯੋ॥
 ਉਪਰਤਨਿਕਬਹੁਅਹਿਡਗਿਯੋ॥ ਸੋਜਗਤਨੈਕਨਿਹ
 ਯੋ॥੧੮॥ ਏਕਲੋਡਿਯਾਬੋਲਿਪਠਾਈ॥ ਖਾਨਪਰਕਹਿਸੁ
 ਤਾਥੈਠਾਈ॥ ਪਠਯੋਮਨੁਖਖਾਨਅਥਾਵਾਯਾਹਿਚਿਯਾ
 ਹਿਯਾਮਲੈਜਾਵੈ॥੧੯॥ ਸੈਨਸਹਿਤਮੁਖਤਹੰਗਯੋ॥ ਭੇਰ
 ਅਭੇਰਨਪਾਵਤਭਯੋ॥ ਜਬਰਨੀਜਾਨੈਯੋਜਯਾਅਯੋ॥
 ਰੁਅਹਿਤੁਰਤਪਲੀਤਾਦਿਯੋ॥੨੦॥ ਚੰਹਗਾਲਗਪ
 ਲੀਤਾਸੁਗਸਭਭੁਮੇਗਗਨਕੇਮੰਹਿ॥ ਉਡਿਉਡਿਸੁਮੁਰਮੈ
 ਬਰਿਯੋਏਕਉਨਾਹਿ॥੨੧॥ ਇਹੰਚਰੇਤ੍ਰਇਨਚੰਚਲਾਈ
 ਨੇਰੇਸੁਬਚਾਇ॥ ਜੈਨਖਾਨੁਸੁਗਨਸਹਿਤਇਹੰਚਿਪਦਯੋ
 ਉਡਾਇ॥੨੨॥ ਏਤਸੁ- ਹੋਤਪਾਇਯੋ॥੨੩॥ ਚੰਡੇਮ
 ਰੀਭੁਪਸੰਥਾਰੇਦੇਵੇ॥੨੪॥ ਪਤਮਮਤਸੁਭਮੰ
 ਸੁਤ॥੨੫॥ ੩੬੧੬ ਯਾਨਾ॥

ਪਰੇ

ਏਕਾਵਕੀਪ੍ਰਤਿਕਾ ਅਚਪਲਦੇਵੀਨਮ॥ ਬਿਯੋਇਕ
 ਨੇਸੇਕੋਜਕੇਪੁਤਨਪੰਮ॥ ੧॥ **ਦੋਪਈ**॥ ਰਾਜਾਜਤਨਕਰ
 ਤਬੁਭਯੋਪੁਤਨਪੰਮਬਿਧਤੈਰਯੋ॥ ਤੁਨਅਵਸ
 ਥਹਿਸਕਲਾਥਿਤਯੋ॥ ਬਿਰਪਪੇਨ ਅੰਤਗਤਿਅਯੋ॥
 ੨॥ ਤਬਤੁਨੀਰਨੀਸੋਭਈ॥ ਜਬਜੁਨੀਰਾਜਾਕੀਗਈ॥ ਤ
 ਸੋਭੇਗਾਵਨੰਹਿਕਰਈ॥ ਯਤੋਅਤਿਅਬਲਾਜਿਯਾ
 ਰਈ॥ ੩॥ **ਦੋਹਰਾ**॥ ਏਕਪੁਰਖਸੇਵੇਸਤੀਰਨੀਕਰੀਬਨਇ॥
 ਕਾਮਭੋਗਤਸੋਕਹੈਨਿਤਿਪ੍ਰਤਿਪੰਮਬੁਲਾਇ॥ ੪॥ **ਚੌਪਈ**
 ॥ ਤਕੋਧਮਭੁਤਠਹਯੋ॥ ਸਭਜਗਮੰਹਿਇੰਭੰਤਿਓ
 ਭੋਯੋ॥ ਭਾਇਭਾਇਕਹਿੰਗਬੁਲਾਵੈ॥ ਕਾਮਕੇਲੁਗੁਚਿ
 ਮਾਨਕਮਾਵੈ॥ ੫॥ ਜਾਯਤੋਮੋਕੋਸੁਤੋਈ॥ ਨਿਪਕੋਪੁਤ
 ਲਖੈਸਭਕੋਈ॥ ਜੇਸਸਥੈਸਭਲਗਹੈਸੁਖਾ॥ ਹਮੇਗੀਮ
 ਟੈਚਿਤੋਕੋਸਭਦੁਖਾ॥ ੬॥ **ਅੰਤਰੰਗ**॥ ਭੰਤਿਭੰਤਿਕੋਭ
 ਗਕਰਤਤੋਸੋਭਈ॥ ਨਿਪਕੀਬਤਬਿਸਥੀਸਭੈਚਿਤੋ
 ਰਈ॥ ਲਪਟਿਲਪਟਿਗਈਨੈਨੈਨੈਨੀਮਲਾਇਕੈ॥ ਹੋਛ
 ਸਤਹਿਗਨਜਿਯੋਹਿਗਿਨਿਬਿਲੋਕਿਬਨਾਇਕੈ॥ ੭॥ ਕਿ
 ਤਕਰਿਨਨੁਰਾਜਾਜੁਰਿਵਕੋਲੋਕਗੋ॥ ਨਸਟਰਾਜਲਾਖਿ
 ਲੋਗਅਤਿਅਕੁਲਹੋਤਭੋ॥ ਤਬਰਾਨੀਮਿਤਵਕੋਲ
 ਯੋਬੁਲਾਇਕੈ॥ ਹੋਰਯੋਰਾਜਕੋਸਾਜੁਸਭੰਤੁਛੋਗਾਇਕੈ॥
 ੮॥ **ਦੋਪਈ**॥ ਪੁਤਨਪੰਮਹਮੇਭਯੋ॥ ਰਾਜਾਵੇਵਲੋਕਕੋਗਯੋ॥
 ਰਾਜਇੰਭੁਤਹਮੇਕੋਗਾ॥ ਯਕੇਸੀਸਭੰਤੁਸੁਭਯੋ॥ ੯॥

ਮੈਰਾਤਰਾਜਇਹਕੋਗਾ॥ਅਤਪਤ੍ਰਾਕੇਸਿਰਛੋਗਾ॥ਸੁਰ
 ਬੀਰਿਆਗਿਆਸਭਕੈਹੈ॥ਜਹਪਠਯੈਤਤੋਜੈਹੈ॥੧੧॥
 ੭੮॥ਗਨੀਐਸੇਬਚਨਕਹਿਯੋਜਸੋਕਰਾਜਾ॥ਮਿਤਵੇਰੋ
 ਰਾਜਾਕਿਯਾਛੇਰਿਛੋੜੈਸਾਜਾ॥੧੧॥੧੧੫੪॥ਸੁਰਬੀਗਸਭ
 ਪਾਇਲਗਾਏ॥ਗਾਂਊਗਾਂਊਚੋਧਰੀਚੁਲਾਏ॥ਦੈਸਿਰਪਾਉ
 ਬਿਰਕਰਿਦੀਨੋ॥ਅਪਨਭਗਾਜਸੋਕੀਨੋ॥੧੨॥ਮੈਰਾਜ
 ਸੁਫਲਸਭਭਯੋ॥ਸਭਧਨਰਾਜਮਿਤਕੈਰਯੋ॥ਮਿਤ੍ਰਅਰੁ
 ਮੈਮੈਰੇਨਹੋਈ॥ਬਲਬਿਰਧਜਾਨਤਸਭਕੈਈ॥੧੩॥
 ਸਕਲਪੁਜਾਇੰਭਾਂਤਿਉਚੋਗਾ॥ਬੈਠਿਸਰਨਮੈਮਿਤ੍ਰਬਿ
 ਚੋਗਾ॥ਨਸਟਰਾਜਰਾਨੀਲਖਿਲਯੋ॥ਤਤੋਰਾਜਭੂਤਕੈਰਯੋ
 ॥੧੪॥ਦੇਰਾਕੇਲਕਰਤਰੀਈਅਪਿਕਹੋਰਿਤਰੁਨਤਰੁਨੀ
 ਗਾਰਾਜਸਾਜਤਤੋਰਯੋਇੰਚਰਿਤ੍ਰਕੇਸੰਗਾ॥੧੫॥ਨਸਟ
 ਹੋਤਤ੍ਰਿਖਰਾਜਲਖਿਕਿਯੋਭੂਤਕੈਰਨਾ॥ਲੋਗਮੁਖੁਐ
 ਸੇਕਹੈਸਕੈਭੇਰਪਛਨਾ॥੧੬॥ਏਤੋਸ੍ਵਾਰਥੋਤ੍ਰਪਥਾਨੋ
 ॥੧੭॥ਚਰਿਤ੍ਰਪਮਾਨਪਥਾਦੇਰਾਏਸੰਸਤਚਰਿਤ੍ਰਸ
 ਮਾਪਤਮਸ੍ਵਤ੍ਰਸਭਮਮਾ॥੧੮॥੧੮੨੨॥ਅਧਰਾਜੀ॥
 ੨੩॥ਧਰਾਨਗਰੀਕੋਰਹੈਭਰਥਰਾਵਸੁਜਾ
 ਨਾਦੇਦੂਰਸਾਥਿਰਿਯਾਨਿਪੁਨਸੁਰਬੀਰਬਲਵਨਾ॥੧੯॥
 ੨੪॥ਭਾਨਮਤੀਤਕੇਬਰਨਗੀ॥ਪ੍ਰਗੁਲਦੇਇਪ੍ਰਨਤੀਯਾ
 ਗੀ॥ਅਪਮਾਨਪ੍ਰਭਾਰੀਕੀਸੋਹੈ॥ਦੇਵਅਦੇਵਸੁਤਛਿਗ
 ਕੈਹੈ॥੨੦॥ਭਾਨਮਤੀਕੀਅਪਿਕਛਬਿਜਲਥਲ

ਹੀਸਮਾਇ॥ ਦੇਵਦਿਵਨੇਲਖਿਭਏਰਨਵਗਏਬਿ
 ਕਾਇ॥ ੨॥ ਅੰਗਪ੍ਰਗੁਲਮਤੀਕੀਸੋਭਾਯੋਸਪਗਿਗ
 ਤਿਚਤੁਰਨਤਵਨਸਮਾਨਸਕਿਯੋਸਪਗਾ॥ ੪॥
 ਪਏ॥ ਏਕਦਿਵਸਨਿਪਗਯੋਸਿਕਗਾ॥ ਚਿਤਰੀਤਗਇ
 ਹੰਭੰਤਿਬਿਚਗਾਬਸਤ੍ਰਬਿਸੇਤਿਤੰਹਿਪਠਯੋਕ
 ਹਿਯਹਸਿਘਭਰਥਹਿਘਯੋ॥ ੫॥ ਬਸਤ੍ਰਭਿਤਲੈਸ
 ਵਨਸਿਧਾਯੋ॥ ਉਚਗਯੋਅਜੁਸਿਘਨਿਪਮਾਯੋ॥
 ਹਨੀਉਦਿਤਜਗਨਕੰਭਈ॥ ਹਇਉਚਗਿਪ੍ਰਗੁਲਮਰਿ
 ਗਈ॥ ੬॥ ਦੋਹਰਾ॥ ਤਿਯਤਵਨਸਰੀਅਹਿਕਰਤਅ
 ਗਨਿਮੈਪਿਨਾ॥ ਪੰਨਿਯਪੰਨਿਅਬਲਤੇਈਬਧਤਥਿ
 ਹੁਕੇਚਨਾ॥ ੭॥ ਅੰਕੁਲਾ॥ ਖੇਲਅਖੇਟਕਜਬਭਰਥ
 ਰਘਰਅਇਯੋ॥ ਹਇਕਰਤਪ੍ਰਗੁਲਮਰੀਸੁਨਿਪਾਇਯੋ
 ॥ ਭਰਿਭਰਿਸਿਰਪੁਰੀਹਇਰਜਕਹੋ॥ ਹਿਪਠਬਸਤ੍ਰਜਿਹੰ
 ਸਮੈਸਮੈਸੰਨਲਹੈ॥ ੮॥ ਦੋਹਰਾ॥ ਕੈਮੈਅਜੁਕਟਰੀਮ
 ਗੈਰੈਜੋਗੀਸਭਹੀਘਰਜੋਗਾ॥ ਪ੍ਰਗਮੈਜਿਯਥੇਜਗਮ
 ਹੀ॥ ਜਕੇਨਰਿਪ੍ਰਗੁਲਾਨਹੀ॥ ੯॥ ਦੋਹਰਾ॥ ਜੋਭੁਖਨਬਹੁ
 ਮੇਲਕੇਅੰਗਨਅਧਿਕਸੁਹਾਭਿਤੇਅਬਨਗਿਨਸੇਭ
 ਏਕਦਿਕਾਦਿਤਨਖੰਹਿ॥ ੧੦॥ ਸਵੈ॥ ਬਾਕਸੀਬੀਨਸਿ
 ਗਰਅੰਗਸੇਤਲੀਮ੍ਰਗਭਿਪਨਕਟੇਗਾ॥ ਲਸੀਜਿਨ
 ਜੁਭਈਸੀਜੇਬਸਖੀਘਨਸਰਕਿਸਰਕੇਅਹੋ॥ ਰੋਗਸੇਰ
 ਗਬਿਰਸੇਬੇਲਬਬਰਿਉਰਨਬੰਨਬਿਸੇਗਾਬ

ਇ॥ ਪੈਠੇ ਤਭੀ ਨੀਰੋਸ ਪਰਮਪ੍ਰੀਤਿ ਉਪਜਾਇ॥੧੮॥
 ਜਪਈ॥ ਜਬ ਦੁਤੀ ਤਹੰ ਤੇ ਫਿਰਿ ਆਈ॥ ਡਿਧੁ ਛੋਰੀ
 ਤਿਹ ਜਾਈ॥ ਕਹੁ ਅਲੀ ਮੀਤ ਕਬੈ ਹਿਖਾਏ॥ ਹਮੇਰੇ
 ਤੇ ਕਤ ਪਾਮਿ ਹੈ॥੧੯॥ ਅਭੈ॥ ਕਹੁ ਨ ਸੁਭਰੀ ਸਾ
 ਰਸ ਜਨ ਕਬ ਆਈ॥ ਜਾਗਿ ਨੈਨੈ ਸਨੈ ਨ ਕਬੈ ਮੁਸਕਾ
 ਏ॥ ਲਪਟਿ ਲਪਟਿ ਕਰਿ ਜਾਂ ਉਲਲਾਸੈ ਤਨ ਛਿਨ॥
 ਹੋ ਕਹੈ ਸਖੀ ਮੁਹਿ ਮੀਤ ਕਬੈ ਹੋ ਕਵਨ ਰਿਨ॥੨੦॥ ਬਰ
 ਬਰ ਜਾਮੋ ਤਿਯ ਨੁਗੁੰਬਨ ਏਕੈ॥ ਅਪਨੇ ਲਲਕੈ
 ਛਿਨ ਮੈ ਲਿਖਿ ਉਰਿ ਝੁਝੈ॥ ਫੁਕੁ ਫੁਕੁ ਤਨ ਹੋਇ ਨ ਸਰੈ
 ਕਮਨਾਹਿ ਕਾਸੀ ਹੁੰ ਕਰਵਤ ਲਿਖੀ ਪ੍ਰਯਾ ਕੀ ਪ੍ਰੀਤ ਤਨ॥੨
 ੧॥ ਬਿਹਸਿ ਬਿਹਸਿ ਕਬ ਗਹੈ ਹਮੇਰੇ ਲਾਗਿ ਹੈ॥ ਤਬ ਹੀ ਸ
 ਭਹੈ ਸੇਕ ਹਮੇਰੇ ਭਾਗਿ ਹੈ॥ ਚਟਕ ਚਟਕ ਦੈ ਬਾਤੈ ਮਦਰਿ
 ਬਤਾਇ ਹੈ॥ ਤਦਿ ਨ ਸਖੀ ਸਹਿਤ ਹਮ ਬਲਿ ਬਲਿ
 ਜਾਇ ਹੈ॥੨੨॥ ਜਾਏ ਸੇਝੀ ਮੈਲੈ ਸਜਨ ਸਾਖਿ ਆਈ ਕੈ
 ॥ ਮੇਮਨੈ ਕਲੈ ਤਬ ਹੀ ਜਾਇ ਚੁਗਾਇ ਕੈ॥ ਭੀਤਿ ਭੀਤਿ ਰ
 ਤਿ ਕੋਰੇ ਨੇ ਛੋਰੇ ਏਕ ਛਿਨਾਹਿ ਬੀਤੈ ਮਾਸ ਪਚਾਸ ਨਾਨੈ
 ਕਰਿਨ॥੨੩॥ ਮਚਕਿ ਮਚਕਿ ਕਬ ਕਹਿ ਹੈ ਬਚਨ ਬਨਾ
 ਏ ਕੈ॥ ਲਚਕਿ ਲਚਕਿ ਉਗਸਾ ਬਚਿ ਮਾਇ ਹੈ ਆਈ ਕੈ॥
 ਲਪਟਿ ਲਪਟਿ ਮੈ ਜਾਉ॥ ਪਾਕੈ ਅੰਗਤ ਨਾਹਿ ਮੇਲਿ ਮੇਲਿ
 ਕਰਿ ਖੋਬੀ ਤਰਤਾਰਿ ਮਨ॥੨੪॥ ਸਵੈ॥ ਪੰਜਨੁ ਨ ਬ
 ਧਿਯੋ ਕਬੁ ਕੈ ਕਰਿ ਕੰਜ ਕੁੰਗਾ ਕਹਾ ਕਰਿ ਰੰਗੇ॥ ਚਰੁ ਚਰੁ

ਅੰਨ੍ਹੇ ਧ੍ਰਿਵੈ ਪਰੁ ਭੁੰਡ ਭਖੀ ਨੁਪੁ ਕੇ ਭੁੰਡ ਕੇ ਗਾਮੈ ਨਗਹਿਯੋ
 ਮੁਛਾਇ ਪ੍ਰਭਾ ਲਖਿ ਸਾਸਭੇ ਸਭਰਾ ਸਾਥਿ ਚੇਗਾ ਅੰਤ
 ਕੇ ਸੰਚਤ ਪੀਸਾ ਮੇ ਚਨਲਾ ਲਾਚੀ ਲੇ ਚਨਲਾ ਲਾਤਿ
 ਹੋਗੇ॥ ੨੫॥ ਅਤਿ ਲਾ॥ ਸੁਨਤ ਸੁਹਚੀ ਬਚਨਤ ਹੁਤੰਤ ਹੁ
 ਗਈ॥ ਚਤੁਰਤਾ ਬਹੁ ਭੰਤਿ ਸਿਖਾ ਵਤਤ ਹੁਤੰਤ ਈ॥ ਬਸ
 ਤੁਮਲੀ ਨਉ ਤਾਭਿ ਭਲੇ ਪਹਿਰਾਇ ਕੋ ਹੋਤ ਹੁਤੰਤ ਈ॥ ਵਤ
 ਤਹੁ ਈ ਸੁਭੇ ਸਖਨਾਇ ਕੈ॥ ੨੬॥ ਮਨਭਾ ਵਤ ਜਾ ਬਮੀ
 ਤਤੁ ਨਿਤਿ ਨਪਾਇ ਯੋ॥ ਭਾਤਿ ਭੰਤਿ ਤੇ ਕੇ ਗਹਿ ਗੇ ਲਗਾ
 ਈਯੋ॥ ਆਸਨ ਚੁੰਬਨ ਕੇ ਹੋਰੁ ਖਉ ਪਜਾਇ ਕੋ ਹੋਤ ਵਨ
 ਸਖੀ ਕੇ ਰਹਿਰਾ ਸਕਲਾ ਮਿਟਾਇ ਕੈ॥ ੨੭॥ ਦਿਜ ਕੁਰੂ ਗਰੀ
 ਪੁਜ ਕਰੀ ਰਿਝਾਇ ਯੋ॥ ਤਕੇ ਕਰਤੈ ਏਕਾ ਮੁਖ ਫਲ ਪਾਇ
 ਯੋ॥ ਤਿਨ ਲੈ ਕੈ ਭਰ ਥਰ ਜਾ ਜੁ ਕੇ ਦਿਯੋ॥ ਜਿ ਬੋਲੈ ਪ੍ਰਿਥੀ
 ਅਕਾਸ ਨਿਪਤਿ ਤੈ ਲੈ ਜਿਯੋ॥ ੨੮॥ ਰੁਗਾ ਵਤ ਫਲਾ ਅਮ
 ਸਾ ਬੈ ਨਿਪਕਰ ਪਹਿਯੋ॥ ਭਾਨ ਮਤੀ ਕੇ ਦੋਉ ਈਰਿ ਤਮੈ
 ਕਹਿਯੋ॥ ਤਿਖ ਕਿਯ ਮਨ ਹਿ ਬਿਚਰ ਕੀ ਮਤਿ ਹਿ ਦੀ ਜੀਯੋ॥
 ਹੋਸਰ ਤੁਰਨੇ ਸੋਹੈ ਕੇ ਲਾਤਿ ਕੀ ਜਿਯੋ॥ ੨੯॥ ਮਨਭਾ
 ਵਤ ਮੀਤ ਜਾਨਿ ਸਾਖਿ ਪਾਇਯੋ॥ ਤਨ ਮਨ ਪਨ ਸਭ ਵਰਿ
 ਬਹੁ ਬਿਭਲਿ ਜਾਇਯੋ॥ ਸੋ ਮਨ ਲਾਯੇ ਚੁਗਾਇ ਪ੍ਰੀਤਿ ਮਹਿ
 ਅਜੁ ਸਭਾ ਹੋਰੈ ਤੁਰਨ ਚਿਹਾ ਜਿਯੋ॥ ਦਿਯੋ ਫਲ ਤਾਹਿ ਲ
 ਭਾ॥ ੩੦॥ ਅਪਣਾ॥ ਨਿਪਕੇ ਚਿਤਰਾਨੀ ਹਰਿ ਲਯੋ॥ ਅਬਲਾ
 ਮਨ ਤਕੇ ਕਰਾਯੋ॥ ਵਹੁ ਅਟਕਤ ਬੇਸੁ ਪਰਭੋਯੋ॥ ਫਲ

ਬ

ਲੈਕੈ ਤਕੇ ਕਰ ਯੋ॥ ੩੧॥ ਅੰਕੁ ਟਾਹੀ ਤਹੁ ਨਿਸੇ ਗਏ
 ਅੰਗ ਨਿਪ ਕੇ ਨਿਗੀਖਾ॥ ਚਹੁ ਕਿਏ ਚਖੁ ਹੁੰਦੁ ਪਾਸੇ ਲਲ
 ਖਿ॥ ਛਲੇ ਸੇਈ ਲੈ ਚਖੁ ਚਿਤੁ ਚਿਸੈ ਰਿਯੋ ਹਿਜ ਬਲੇ
 ਪ੍ਰਿਥੀ ਅਕਾਸ ਨਿਪਤਿ ਤਬੋ ਲਜਿਯੋ॥ ੩੨॥ ਲੈ ਬੇ ਸੁਫ
 ਲਾ ਰਿਯੋ ਨਿਪਤਿ ਕਾ ਨਿਕੋ॥ ਗੁਪੇ ਰਿਥਾ ਸਿਰਈ ਪ੍ਰਤਿ
 ਅਤਿ ਠਨਿਕੋ॥ ਲੈ ਰਾਜੈ ਤਿਹੁ ਬਚਿਤ ਚਿਤ ਮੈ ਕਿਯੋ॥
 ਹੇਖ ਹੋ ਸੇਈ ਦੁਸ ਜਾਹਿ ਜੁ ਮੈ ਤਿਖੋ ਖੋਰਿਯੋ॥ ੩੩॥ ਤਾਂ ਤਿਤ
 ਤਿਤਿਹੁ ਲੀਨੈ ਸੋਧ ਬਨਾਇਕੋ॥ ਤਿਹੁ ਬੇ ਸੁਫ ਕੁ ਪੁਛਿਯੋ ਨਿ
 ਕਦ ਬੁਲਾਇਕੋ॥ ਸਾਚ ਕੋ ਮੁਹਿ ਖਾਠ ਲਤੈ ਕਾ ਤੇਲ
 ਰਿਯੋ ਹਿਥੋ ਜੋਗਿਤਿ ਨ ਬਚਨ ਨਿਪਤਿ ਸੋ ਖੋ ਕਹਿਯੋ॥ ੩
 ੪॥ ਤੁਮ ਅਪਨੇ ਚਿਤ ਜਿਹਰਾ ਨਿਕੋ ਕਹਿਯੋ॥ ਤਕੈ ਏਕੋ
 ਭਗੋ ਮਹਿ ਕਰਮ ਨੁ ਲਿਯੋ॥ ਤਵਨੀ ਚਮੁਹਿ ਉਪਗਹਿਯੋ
 ਬਿਕਾਇਕੋ॥ ਹੇਤਵ ਤਿਖਾ ਤਿਹੁ ਰਿਯਾਤਿ ਨ ਮੁਹਿ ਰਿਖ ਬ
 ਨਾਇਕੋ॥ ੩੫॥ ਮੈਲਾ ਖਿਤੁ ਮੇਰੁ ਪਰਹੀ ਉਰਝਾਇਕੋ॥ ਹਰ
 ਅਗਿ ਸਤ ਨ ਬਧੀ ਸੁਗਈ ਬਿਕਾਇਕੋ॥ ਸਦਾ ਤਹੁ ਨਿਤ
 ਕਛੁ ਹਮੇ ਤੇਲੀ ਜਿਯੋ॥ ਹਿਕਾ ਮੇਕੇ ਲਾ ਮੁਹਿ ਸਥਾ ਹਥੀ
 ਕੀ ਜਿਯੋ॥ ੩੬॥ ਤੁਮ ਤਿਹੁ ਤਿਖਾ ਜੁ ਰਯੋ ਛਲਾ ਅਤਿ ਰੁ
 ਚਿ ਮਾਨਿਕੋ॥ ਤਿਨ ਲੈ ਰਿਯੋ ਚੰਡਾਹਿ ਅਤਿ ਹਿਤ ਠਨਿਕੋ
 ॥ ਉਨ ਮੁਹਿ ਮੈ ਤਹਿ ਰਿਯੋ ਸੁ ਬਿਰਾ ਕੀ ਰਹੀ॥ ਹਿਨਿ ਗਖਿ ਤਿ
 ਹਰੀ ਪ੍ਰਭਾ ਰਿਵਨੀ ਹੋਰਹੀ॥ ੩੭॥ ਹੇਤਵਨ ਪ੍ਰਭਾ ਬਿਲੋ ਕਿਰ
 ਹੀ ਉਰਝਾਇਕੋ॥ ਗ੍ਰਿਹੀ ਸਗੋ ਕੀ ਸੰਗਿ ਯਾਦਈ ਬੁਲਾਇਕੋ॥

ਅਮਰ ਅਜਰ ਫਲ ਤੁਮੈ ਕੈ ਰੀਨੈ ਅਨਿਕ ਗੀਤ ਤੇ ਮਰ
 ਨ ਸੰਤ ਪਨਿਪਤਿ ਹੋ ਸੇ ਪ੍ਰਗਿ॥ ੩੮॥ ਪਨਿਪਤਿ ਪਨਿਪਤਿ ਕੇ
 ਤਬ ਨਿਪਤਿ ਉਚਾਰਿਯੋ॥ ਭੰਤਿ ਭੰਤਿ ਸੰਤ ਕੇ ਸੰਗ ਬਿਹਰਿ
 ਯੋ॥ ਲਪਟਿ ਲਪਟਿ ਬੋਲੁ ਗੁਣੀ ਬਨਾਇ ਕੋਰਿ ਅਪ੍ਰਮਾ
 ਨ ਦੁਤਿ ਹੋ ਸਿੰਹੀ ਉਰਣੁ ਏਕੈ॥ ੩੯॥ ਮਨ ਭਵੰਤੋ ਮੀਤ ਜਵ
 ਨ ਰਿਨ ਪਇਯੋ॥ ਤਵਨ ਘਰਿ ਕਿਪਲ ਪਲ ਬਲਿ ਬਲਿ ਜਾ
 ਇਯੋ॥ ਲਪਟਿ ਲਪਟਿ ਕਰਿ ਤੇ ਸੇ ਅਧਿਕ ਬਿਹਰਿਯੋ॥ ਹਿਤ
 ਤਛਿਨ ਰਾਪ ਕੰਤੁ ਪਕੇ ਸਕਲ ਨਿਵਰਿਯੋ॥ ੪੦॥ ਸਵੈਯ
 ॥ ਬਲ ਕੇ ਰੂਪ ਬਿਲੋ ਕਿ ਕੈਲਾ ਲਕੁ ਛੁਹਿ ਕੈ ਅਸੁ ਬੈਨ
 ਉਰੇ ਗਾਏ ਅਟਕੀ ਸੁਨਿ ਸੁੰਦਰੀ ਪਰ ਅਸੇ ਨ ਸੁੰਦਰ ਅੰਕੁ
 ਮੇ ਗਾਜੀ ਬੋਧੈ ਸਿੰਗੇ ਜਗ ਰਾਤ ਸੇ ਨਰੁ ਚਿੰਨ੍ਹ ਚਿਤ ਮੈ
 ਬਤਿ ਹੋਗਾ॥ ਅਨਿਜ ਰਮੈ ਯੋ ਮੈ ਕੰਢੁ ਰਾਸੁ ਭਏ ਹਮ ਅ
 ਜੁਤਿ ਹੋਗਾ॥ ੪੧॥ ਧੁਸ਼ਾਬਾ ਚਾਨੈ ਨ ਲਗੇ ਜਬ ਤੋ ਤੁਮੈ ਸੰਤ
 ਤੋਤ ਵੇਹਿ ਪ੍ਰਭ ਬਲਿ ਜਾਉ॥ ਭੰਤ ਭੰਤੁ ਸੁਹਾਤ ਨੇ ਮੈ ਕਹੈ
 ਵਤੁ ਬਿਝੈ ਕਬਹੂੰ॥ ਜੇ ਤਿਕ ਅਪਨੀ ਅਰਬ ਲਾਸੁ
 ਮੀਤ ਕਉ ਪਰਵਰਿ ਬਹਉ॥ ਕਿਤਿ ਕਬਾਤ ਜਗ ਸੁਨੈ ਫਲ
 ਪਾਨੈ ਮੈ ਲਾਘਾ ਕਹੈ ਲਾਘਾਉ॥ ੪੨॥ ਤੈਜੁ ਰੈਯੋ ਤਿਯੋ ਕੇ
 ਫਲ ਬਰਿਜ ਤੋ ਕਹੈ ਕਹੈ ਉਪਾਇ ਲਾਘਾਉ ਲੈ ਕੰਧਾਰੀ
 ਰੇਤ ਭਈ ਤਿਨੀ ਏਕੈ ਮੈ ਪਰਮ ਹਿੰਦੁ ਯੋ ਨਿਪਤ ਅਟਕੀਤ
 ਵੇਹਿ ਪ੍ਰਭ ਤਨੈ ਤਨੈ ਕੰਧਾਰੀਤ ਪਕਿਯੋ॥ ਤਿਹੁ ਪ੍ਰਹਮੈ
 ਸੁਖ ਦੇਹੁ ਰੈਯੋ ਨਿਪਤ ਜੁ ਕੈ ਰੂਪ ਚਾਹੈ ਜਿਯੋ॥ ੪੩॥ ਬਾਪੁ ਪੁਤ

ਗੋਰਖਗੁਰੂਬੁਲਾਇ। ਬਹੁਤਰਾਂਤਿਸਿਧਿਖਾਵਈਤਹਿਸਿ
 ਖਿਅਨਹਰਾਇ॥੫੧॥ **ਕਲਬੰਧਾ** ਕਵਨਮੈਕੋਕਵਨਕਰਤ
 ਸੁਨਤਕੁਯੋਇ। ਕੋਰੋਵੈਕਵਨੈਪਸੈਕਵਨਜਗਜਿਤੋਹਇ
 ॥੫੧॥ **ਚੰਪਈ**॥ ਹਸਿਗੋਰਖਇਮਿਬਚਨਉਚੇਗਾ। ਸੁਨਤੁਭਰ
 ਬਰਿਰਾਜਹਮੇਗਾ। ਸਤਿਗੁਰੂਮੁਖਿਹੋਕਗਾ। ਕਬਹੂੰਮਰਤਨ
 ਬੋਲਨਹਗਾ॥੫੨॥ **ਦੋਹਰਾ**। ਕਲਮੈਕੋਕਵਨਮੈਕੋਕਵਨ
 ਉਚਗਾਜਿਭੈਗੁਨਬਖਿਅਨਹੀਸਵਨਨਸੁਨਤੁਸੁਧਗਾ॥੫੩॥
 ॥**ਚੰਪਈ**॥ ਕਲਨੈਨਰੈਸਭਨਨਿਹਰੀ। ਕਲਬਕਤੁਰੈ
 ਬਕਉਚਰਈ। ਕਲੈਮਰਤਕਲਹੀਮੈਗੈ। ਭੁਲਾਏਗਭਰ
 ਮਥੀਚੈਗੈ॥੫੪॥ **ਦੋਹਰਾ**। ਕਲਹਸੈਕਲੈਰੋਵਤਕਰਤਜਗ
 ਜਿਤੋਸੇਇ। ਕਲਪਇਉਪਜਤਸਭੈਕਲਪ। ਇਬਧੋਹੋ
 ਇ॥੫੫॥ **ਚੰਪਈ**॥ ਕਲੈਮਰਤਕਲਹੀਮੈਗੈ। ਭ੍ਰਮਿਭ੍ਰਮਿਪਿ
 ਰਮਵਰਪੈਗੈ। ਕਮੋਕੁਧਮੁਖਿਹੋਕਗੈ। ਇਕਨਮਗਿਯਸੁਬੈ
 ਲਨਹਗਾ॥੫੬॥ **ਅਸਕਰਤਸਕਲਜਗਮਰਈ**। ਕਿਨਪੁ
 ਰਖੁਅਸਪਰਹਰਈ। ਜਿਨਰੋਕਉਅਸਕੈਤਿਯਗੈ। ਸੋਹਰਿ
 ਕੇਪਾਇਨੋਸੋਲਗੈ॥੫੭॥ **ਦੋਹਰਾ**। ਅਸਕੈਅਸਪੁਰਖਜੋਕੋ
 ਉਤਜਤਬਨਇ॥ ਪਪੁਨਿਖਸਰਤਹਿਤੁਰਤੁਪਰਮਪੁਰੀ
 ਕਹੰਜਾਇ॥੫੮॥ ਜਿਯੋਸਮੁਦੰਹੀਗਾ। ਮਿਲਤਸਹਸਪਰਕੈ
 ਸਾਜਾ। ਤਿਯੋਗੋਰਖਗਿਖਿਰਜਸਿਉਅਜਮਿਲਿਯੋਨਿਪਰਾ
 ਜਾ॥੫੯॥ **ਚੰਪਈ**॥ ਯਾਤੋਮੈਬਿਸਥਰਨਕੋਗੈ। ਗਿਥਬਛਲੇ
 ਅਤਿਚਿਤਰੋਗੈ। ਤਤੋਕਥਨਅਧਿਕਬਛਈ। ਭੁਲਪਰੀ

ਤੰਦੇਹੁ ਬਨਾਈ ॥ ੬ ॥ ਗੋਰਖ ਸੰਗੋ ਸਟਕ ਬਰਈ ॥ ਗਜ
 ਕੀ ਦੁਰਮਤਿ ਸਭ ਗਈ ॥ ਸੀਖਤ ਗਿਆ ਨਤ ਲੀ ਬਿਪਿਭ
 ਯੋਜਲਾ ਰੂਏ ਜੇਯੋ ਜਲਾ ਮੈ ਮਿਲਿ ਗਯੋ ॥ ੬ ॥ ਇਕੁ ਮੁੰਡ
 ਰਖਿ ਪ੍ਰਤਿ ਅਤ ਨਿਹਿਯੋ ॥ ਹੀਸ ਹੀਸਤ ਸੰਬਰ
 ਨਇੰਤੰ ਤਿਉ ਚੰਦੋ ॥ ਜਿਨ ਕੋ ਲਗੇ ਕੰਠ ਜੇਤੋ
 ਵਹੀ ਹਿਤੁ ਹਿਕਲਾ ਗੋਤੈ ਕਿਯੋ ਮੁਕਨੋ ਵਹੀ ॥ ੬ ॥ ਆਚੇਪ
 ਥੀ ਤਤ ਬਰਖ ਬੁਤ ਜ ਬਰਈ ॥ ਭਰਖ ਮੇ ਸਅ
 ਪਨੇ ਗਈ ॥ ਚੰਨ ਤੇ ਕੰਚ ਲਭਈ ॥ ਨਿਕਟ ਨਿਖਨ
 ਕੇਚ ਲਿਗਈ ॥ ੬ ॥ ਚੰਦ ਸੁਨਿ ਗਨਿਖਨ ਅੰਸ ਬਚਨ
 ਰਜ ਲਿਯੋ ਬੁਲਾਈ ॥ ਭੰਤਿ ਭੰਤਿ ਮੇਰ ਨ ਕਰਤ ਹੀ ਚਰ
 ਨ ਲਪਟਾਈ ॥ ੬ ॥ ਸੇਰ ਠਾਮ ਸਰਹਿ ਯੋਨ ਮ ਸੁਰਕਤੀ
 ਤਨ ਨਹਿਯੋ ॥ ਸੁਸਨ ਉਡਿਯੋ ਸਿਸਾ ਸਾ ਸਤਿ ਹੋਮਿ ਲ
 ਨਕੀ ॥ ੬ ॥ ਚੰਦ ਪਈ ॥ ਜੋਗ ਕਿਯੋ ਪੁਰਨ ਭਿਯੋ ਨਿਪ ਬਗਾ
 ਬਤੁ ਮਰਾਜ ਕੋ ਸੁਖ ਸੰਘ ਗੋ ਜੇ ਸਭ ਹਿਨ ਮ ਸੰਘ ਗੋਤ
 ਪਛੇ ਬਨ ਭੰਗਿ ਸਧੋ ॥ ੬ ॥ ਭਰਖ ਬ ਚੰਦ ਪਈ ॥ ਜੋਗ
 ਨੀ ਜੋ ਬਨ ਭੰਗੀ ਅਪਿਕਤ ਬੈਗ ਬਾਂਹਿ ॥ ਤੇ ਅਬਹੁ ਪਰ
 ਹਿਤ ਭਈ ਗਹਿਯੋ ਗਰਬ ਕਛਨ ਹਿ ॥ ੬ ॥ ਚੰਦ ਪਈ ॥ ਅਬ
 ਲਾਹਤੀ ਤੁਰਨ ਤੇ ਭਈ ॥ ਤੁਰਨ ਜੁਤੀ ਬਿੱਧੁ ਪੈ ਗਈ ॥ ਬਿ
 ਰਧਨ ਤੋ ਕਉ ਲਹੀ ਜਾਵੈ ॥ ਚਿਤ ਕੀ ਏਹੈ ਅਸ ਚਰਜ ਅ
 ਵੈ ॥ ੬ ॥ ਜੋਗ ਨੀ ਜੋ ਬਨ ਕੀ ਭਗੀ ॥ ਤੇ ਅਬ ਭਈ ਜਰ ਕੀ ਪ
 ਗੀ ॥ ਜੇ ਅਬ ਲਾਸੁੰ ਰਗਰ ਬਾਹੀ ॥ ਤਿਨ ਕੋ ਗਹਿਯੋ ਗਰਬ ਕ

ਛੁਨਾਂਹੀ॥੬੫॥੨੦੮॥ ਜੇਮਨਮੈਗਰਬਤਤਵੈਅਪਿਕਚੰ
 ਚਲਾਨਗਿ॥ਤੇਅਬਜੀਤਿਜਰਾਲਈਸਕਤਨਦੇਹਸੰਭਰਿ
 ॥੭੦॥੨੦੯॥ ਜੇਜੇਤ੍ਰਿਖਾਤਬੈਗਰਬਹੀ॥ਤਿਨਕਰਹਿਯੋਗ
 ਰਬਕਛੁਨਾਂਹੀ॥ਤਹੁਨੀਤ੍ਰਿਖੀਬਿਰਪਤੋਭਈ॥ਠੈਠੈਠੈਠੈਠੈ
 ਗਈ॥੭੧॥ਕੇਸਨਪ੍ਰਭਜਾਤਨਹਿਕਹੀ॥ਜਾਨੁਕਜਟਨਜਾਨੁ
 ਵੀਬਹੀ॥ਕੈਧੋਸਕਲਤੁਘਰੇਸੰਧੋਏ॥ਤਤੋਸੇਤਬਰਨਕਚ
 ਹੋਏ॥੭੨॥੨੧੦॥ ਮੁਕਤਨਹੀਗਨਕੇਬਹੁਤੁਇਨੁਪਰਕਿਏ
 ਸਿੰਗਗਾ॥ਤਤੋਤਿਨਕੀਛਬਿਭਏਤਹੁਨਿਤਿਹੋਬਗ॥੭੩॥
 ਜੇਤਬਅਤਿਸੋਭਿਤਹੁਤਤਹੁਨਿਤਿਹੋਕੇਸਾ॥ਨੀਲਮਨੀ
 ਕੀਛਬਿਹੁਤੋਭਏਰੁਕਮਕੇਭੋਸਾ॥੭੪॥੨੧੧॥ ਕੈਧੋਸਕਲ
 ਪੁਰਪੁਗਹਿਭੋਗਾ॥ਤਤੋਕਚੀਸਤਭਏਤਿਹੋਗਾ॥ਸਸਿਕੀਜਿਨਿ
 ਅਪਿਕਧੋਪਹੀ॥ਤਤੋਸਕਲਸਿਖਾਮਤਹੀ॥੭੫॥੨੧੨॥
 ॥ਇਕਰਨੀਤਬਕਹਿਯੋਨਿਪਤਿਸਮਝਾਇਕੈ॥ਮੁਹਿਗਰਖ
 ਕਹਿਗਏਸੁਪਨਮੈਅ॥ਇਕੈ॥ਜਬੋਲੋਤ੍ਰਿਖਏਜਿਖਤਰਜ
 ਤਬੋਲੋਕਗੋਹਿਜਬਏਸਭਮਰਿਜੈਤਬਪਗਮਰੇਧੋ॥੭
 ੬॥ਸੁਨਿਗਨਿਯਨਕੇਬਚਨਨਿਪੰਛਿਕੁਣਭਈ॥ਤਿਨਕੇ
 ਭੀਤਰਬੁੰਧਿਕਛੁਕਅਪਨੀਦਈ॥ਜਿਕਛੁਪਿਗੁਲਕਹਿਯੋ
 ਮਨੇਸੇਈਲਿਯੋ॥ਹਰਜੋਗਘਰਬੈਰਿਦੋਊਅਪਨੇਕੇਯੋ॥
 ੭੭॥੨੧੩॥ ਮਨਿਗਨਿਯਨਕੇਬਚਨਰਜੁਕਹਿਯੋਸੁਖਮਨੀ॥
 ਬਹੁਗਿਪਿਗੁਲਕੇਮੋਬਨਕੇਕੇਯੋਪਯਾਨਾ॥੭੮॥ਇਤਸੀਚ
 ਰੇਤ੍ਰਪਿਖਾਨੋਤ੍ਰਿਖਾਚਾਰੇਤ੍ਰਪਮੰਤ੍ਰ॥ਮਕਦੋਰੇਇਸੇਅਏ

ਭੀ ਸੁਸਮਾਨ ਸਤੁ ਸੁਤ ਮਸਤੁ ॥ ੨੦੮ ॥ ੪੦੧ ॥ ਅਫ
 ਜੇ ਦੁਸਾ ਮਗਧੇ ਸੋ ਕਰਾਵ ਇਕ ਸੰਸਾਰਿ
 ਘਬਰਤ ਗਾਜ ਕੇਤ ਸੇ ਸੁਗਤ ਹੋ ਚਰਨ ਸੋ ਲਾਗਿ ॥
ਚੰਪਈ ॥ ਚੰਚਲ ਕੁੰਭ ਅਭਿਤ ਵਨ ਕੀ ਨਗੀ ॥ ਅਪੁਰ ਬਜ
 ਗਰੀ ਸਸਵ ਗੀ ॥ ਅੰਪੁ ਮਨ ਤਿਹ ਪ੍ਰਭਾ ਬਿਰਾਜੈ ॥ ਜਨੁ ਗਤਿ
 ਪਤਿ ਕੀ ਪ੍ਰਿਯਾ ਸੁਰਜੈ ॥ ੨ ॥ ਅਭੁਲਾ ਏਕਾ ਵੇ ਕੋ ਭ੍ਰਿਤ ਅ
 ਧਿਕੁ ਮੰਦਰੁ ਤੋ ॥ ਇਕ ਰਿਨਤ ਹਿ ਬਿਲੋ ਕਿ ਗਈ ਨੀ ਸੁਤ
 ॥ ਤਾਰਿ ਨੇਤੋ ਸੁਕੁ ਮਗਰੀ ਭਿਰਾ ਏਕੋ ॥ ਹੋ ਕੋ ਰਿਜਤ ਨ ਕਰਿ
 ਤੋ ਕੋ ਲਿਖੇ ਬੁਲਾ ਏਕੋ ॥ ੩ ॥ ਜਬੈ ਕੁੰਭ ਅਭਿਤਿ ਨ ਲਾਯੋ
 ਸਜਨ ਘਰਾ ਏਕੋ ॥ ਚੰਚਲ ਕੁੰਭ ਅਭਿਚ ਚਨ ਇਹੰ ਭੈ
 ਤਿਸੁ ਨ ਏਕੋ ॥ ਕਮਭੋ ਗਮੁ ਹਿ ਸਾਥ ਕੋ ਰੁਤ ਮਾ ਏਕ ਗੋਰ
 ਚਿਤ ਕੇ ਸਭ ਹੀ ਦੀਜੈ ਸੋ ਕਾ ਮਿਟਾ ਏਕ ਗੋ ॥ ੪ ॥ ਚੰਪਈ ॥ ਤਵ
 ਨ ਪੁਰਖ ਇਹੰ ਭੈ ਬਿਚਰੀ ॥ ਗਮਿਯੋ ਚਤੁਰ ਮੋ ਸੋ ਨਿਪ ਨਗੀ
 ॥ ਕਮਭੋ ਗਮੁ ਸੋ ਮੈ ਕਮਿਯੋ ॥ ਕੁੰਭੀ ਨਰ ਕਬੀ ਚਤ ਬਪਰਿ
 ॥ ੫ ॥ ਨਹਿ ਨਹਿ ਤਿਨ ਪੁਰਖ ਬਖਾਨੀ ॥ ਤੇ ਸੋ ਮਤ ਮੈ ਨ ਹੀਰ
 ਨੀ ॥ ਐਸੇ ਖਿਲਾ ਬਲ ਨਹਿ ਪਾਇਯੋ ॥ ਬੇਗ ਬਿਦਾ ਹੀ
 ਤੈ ਮੁਹਿ ਕਮਿਯੋ ॥ ੬ ॥ ਨਹੀ ਨਹੀ ਪ੍ਰਿਯਾ ਜਿਯੋ ਕਰੈ ॥ ਤਿਯੋ ਤਿਯੋ
 ਚਰਨ ਚੰਚਲ ਪੈਗੈ ॥ ਮੈਤੁ ਮਗੀ ਲਖਿ ਪ੍ਰਭਾ ਬਿਕਾਨੀ ॥ ਮਰ
 ਨਤ ਪਤੋ ਭਈ ਰਿਵਨੀ ॥ ੭ ॥ ਦਿਹਾ ਮੈਗੀ ਤੁਹਿ ਕੋ ਕੇਚ
 ਗਨ ਹੀ ਲਪਟਾਇ ॥ ਕਮ ਕੇਲ ਮੈ ਸੋ ਤੁਰਨ ਕਿਯੋ ਨਹਿ ਕਰ
 ਤ ਬਨਾਇ ॥ ੮ ॥ ਅਭੁਲਾ ॥ ਅਧਿਕ ਮੇਲੋ ਕਰਤ ਨੁ ਕਿਯੋ

ਹੁਪਾਇਯੋ॥ ਅਨਿਕਜਤਨਭੇਗਥਿਨਬਿਬਥਾਵਈਯੋ॥ ਤ
 ਹਿਗੇਸੇਲਾਇਭਲੀਬਿਪਿਲੀਜਿਯੋ॥ ਹਿਗਿਹੁਅਵਤ
 ਨਿਪਨਵੈਕਿਵਰਨਦੀਜਿਯੋ॥ ੧੦॥ ਤੁਮਗੀਪ੍ਰਭਾਬਿਲੇਕਿਰਿ
 ਵਾਨੀਮੈਭਈ॥ ਤਬਤੋਸਕਲਾਬਿਸਾਹਿਸਰਨਕੀਸੁਪਿਰ
 ਈਜਿਹਿਹਥਸਿਗਨਿਯਾਇਹੀਤਵਪਾਇਪਗਹਿਕਾਮਕੇ
 ਲਮੁਹਿਸਾਥਕੋਲਪਟਾਇਕਗ॥ ੧੧॥ ੨੫ਈ॥ ਮੁਖਕੁਭੁ
 ਬਾਤਨਹੀਜਾਨੀ॥ ਪਾਇਨੇਸਰਨੀਲਪਟਾਨੀ॥ ਮਨਹੇਤਬ
 ਚਮਨੀਨਲਯੋ॥ ਅਪਿਕੋਕੋਪਅਬਲਾਕੇਭਯੋ॥ ੧੨॥ ੨
 ੬੯੯॥ ਸੁਨਮੁਖਮੈਤੋਕੋਪੁਖਮਸੰਘਾਹਿਯੋ॥ ਤਪਛੇਨਿਜੁ
 ਪੇਟਕਟਗੀਮਹਿਯੋ॥ ਯਹੈਕੁਪਤਵਕਲਜਾਨਿਜਿਯਲੀ
 ਜਿਯੋ॥ ਹਿਨਤਰਹਮੇਸਾਮਾਨਿਅਬੈਗਤਿਕੀਜਿਯੋ॥ ੧੩॥ ੨
 ੫ਈ॥ ਤਕੀਕਹੀਨਮੁਖਮਨੀ॥ ਤਬਰਨੀਅਤਿਹਿਦੈਸਿਸ
 ਨੀ॥ ਫੰਸਰਹਿਤਕੋਬਧਿਕਿਯੋ॥ ਬਹੁਰੋਡਹਿਕੁਪਮਹਿਦਿ
 ਯੋ॥ ੧੪॥ ਹਇਹਇਕਰੋਡਭੁਲਯੋ॥ ਪਸਿਯੋਕੁਪਤਿਹੰਤ
 ਹਿਰਿਖਯੋ॥ ਤਬੈਨਿਪਤਿਅਸਿਬਚਨਉਚੇਗਾ॥ ਸੁਮੈਕਤ
 ਹੋਸੁਨਹੁਪਿਯੋ॥ ੧੫॥ ੨੬੯੯॥ ਯਕੀਇਤਨੀਅਬਲਾਬਿ
 ਧਨਾਭੀਬਨਈ॥ ਤਤੋਪਹਿਕੁਏਮਹਿਯੋਕਿਯੋਕੁਏਕੈ
 ਉਪਾਇ॥ ੧੬॥ ੨੭੯੯॥ ੨੮੯੯॥ ੨੯੯੯॥ ੩੦੯੯॥ ੩੧੯੯॥
 ਮੰਤ੍ਰੀਸਥਾਨੇਲਾਇਯੋ॥ ੩੨੯੯॥ ੩੩੯੯॥ ੩੪੯੯॥ ੩੫੯੯॥
 ੩੬੯੯॥ ੩੭੯੯॥ ੩੮੯੯॥ ੩੯੯੯॥ ੪੦੯੯॥ ੪੧੯੯॥
 ੪੨੯੯॥ ੪੩੯੯॥ ੪੪੯੯॥ ੪੫੯੯॥ ੪੬੯੯॥ ੪੭੯੯॥
 ੪੮੯੯॥ ੪੯੯੯॥ ੫੦੯੯॥ ੫੧੯੯॥ ੫੨੯੯॥ ੫੩੯੯॥
 ੫੪੯੯॥ ੫੫੯੯॥ ੫੬੯੯॥ ੫੭੯੯॥ ੫੮੯੯॥ ੫੯੯੯॥
 ੬੦੯੯॥ ੬੧੯੯॥ ੬੨੯੯॥ ੬੩੯੯॥ ੬੪੯੯॥ ੬੫੯੯॥
 ੬੬੯੯॥ ੬੭੯੯॥ ੬੮੯੯॥ ੬੯੯੯॥ ੭੦੯੯॥ ੭੧੯੯॥
 ੭੨੯੯॥ ੭੩੯੯॥ ੭੪੯੯॥ ੭੫੯੯॥ ੭੬੯੯॥ ੭੭੯੯॥
 ੭੮੯੯॥ ੭੯੯੯॥ ੮੦੯੯॥ ੮੧੯੯॥ ੮੨੯੯॥ ੮੩੯੯॥
 ੮੪੯੯॥ ੮੫੯੯॥ ੮੬੯੯॥ ੮੭੯੯॥ ੮੮੯੯॥ ੮੯੯੯॥
 ੯੦੯੯॥ ੯੧੯੯॥ ੯੨੯੯॥ ੯੩੯੯॥ ੯੪੯੯॥ ੯੫੯੯॥
 ੯੬੯੯॥ ੯੭੯੯॥ ੯੮੯੯॥ ੯੯੯੯॥

ਵਨਭੇਸਭਸਜਾ ॥ ੨੫੫ ॥ ਤਿਹੰ ਅਧਿਕੁਤਮਪ੍ਰਭ
 ਤਿਖਰੈ॥ ਅਤਿਸੁੰਦਰੀਤਕੋਜਗਕਰੈ॥ ਸੀਤਕਿਤਕ੍ਰਿਤ
 ਪ੍ਰਭਦੁਹਿਤ॥ ਤਿਹੰ ਜੀਤਿਲਈਸਮਿਅੰਸਸਕਲਜਿ
 ਹੰ॥ ੨॥ ਲਰਿਕਪਨਤੋਕੋਜਬਗਯੋ॥ ਅੰਗਅੰਗਜੋਬਨ
 ਝਮਕਯੋ॥ ਅਨਿਮੈਨਤਿਹੰਜਬੈਸੰਤਵੈ॥ ਮੀਤਮਿਲਨ
 ਕੋਸਮੈਨਪਵੈ॥ ੩॥ ਅੰਕੋਯਾਕੰਜਮਤੀਇਕਸੁਯਰਿਭ
 ਈਬੁਲਾਇਕੋ॥ ਤਸੋਚਿਤਕੀਬਤਕਹੀਸਮੁਝਾਇਕੋਛੈ
 ਲਕੁਅੰਕੋਤੈਮੁਹਿਅਨਿਮਿਲਾਇਕੋ॥ ਜੋਜਵਨਬਤ
 ਤੁਹਿਰੋਚੈਸੁਮੋਸੋਅਇਲੈ॥ ੪॥ ਏਹਗਾਕੰਜਮਤੀਤਿਹੰਕੁ
 ਅਰਿਕੋਅਤਿਅਤੁਗਸੁਨਿਬੈਨਾਛੈਲਕੁਅੰਕੋਘਰ
 ਗਈਤਿਆਗਿਤੁਰਤੁਨਿਜੁਐਨ॥ ੫॥ ਅੰਕੋਯਾਛੈਲਕੁਅ
 ਰੋਕੋਦਿਯੋਤੁਰਤੁਤਿਹੰਅਨਿਕੋ॥ ਗਮੀਕੁਅਗਿਤਿਹੰਸਥਅ
 ਧਿਕੁਗਚਿਮਾਨਿਕੋਛੈਲਛੈਲਨੀਛਕੋਨਛੋਗੋਇਕ
 ਛਿਨਾਹੋਜਨਕਨੇਵਨਿਧਿਰੰਕੁਸੁਪਈਅਜੁਇਨ॥ ੬॥
 ਗਹਿਗਹਿਤਕੋਗੋਗਈਲਪਟਾਇਕੋ॥ ਅਸਨਯੁੰਬਨ
 ਬੁਧੁਬਿਧਿਕਿਏਬਨਾਇਕੋ॥ ਫੁਟਿਖਟਬੁਧੁਗਈਨਛੋਰਿ
 ਯੋਮੀਤਕੀਹੋਤਿਹੰਕਗਦਿਯੋਭੁਭਾਇਸੁਅਪਨੇਚੀਤਕੋ॥
 ੭॥ ਚੰਪਈ॥ ਕੇਲਕਰਤਤਰੁਨੀਅਤਿਗਸੀ॥ ਜਨੁਕਰਿਪ੍ਰੇਮ
 ਫਸਜਿਖਫਸੀ॥ ਮਨਮੈਕਹਿਯੋਇਸੀਕੋਬਰਿਹੰ॥ ਨਤਗਮ
 ਰਿਕਟਗੀਮਰਿਹੰ॥ ੮॥ ਅੰਕੋਯਾ॥ ਅਧਿਕੋਭਗਪ੍ਰੀਤਮਕਰਿ
 ਦਿਯੋਭੁਭਾਇਕੋ॥ ਅਪੁਸਾਇਅੰਗਨਰੁਪਿਖਟਰਸਾਇਕੋ॥

ਰਮਕਿ ਠਾਢੁਠਿਤਈਪਿਤੁਅਯੋਜਾਨਿਕਗੋਰਅਧਿ
 ਕੋਇਗਿਰੇਪਰੀਤੋਨਹੀਖਟਤਗਿ॥੧੮॥ਜਾਖਾਦਾਤਹਿਤਥੈ
 ਪੁਕਿਯੋਨਿਪਜਈ॥ਕਿਯੋਵਤਦਹਿਤਸੁਖਦਈਜਿਅ
 ਗਿਆਮੁਹਿਦੁਸੁਕਸੋਹੀ॥ਤੈਕਪੀਜਿਹਪਰਤਿਹੰਹਨਿਹੋ॥੧੯॥
 ਸੁਤਾਖਾਦਾਸੇਵਤਹੁਤੀਸੁਪਨਮੁਹਿਭੋਯੋਜਾਨਕਰਵਰੰ
 ਕੋਦਯੋਹੰਨਹਿਗਿਆਹੁਤੀਪਿਤੁਤਕਾਤੈਗਿਰੇਯੋਸੁ
 ਪਨਮੈਜਕੇ॥੨੦॥ਦੇਹਾਜਾਨੁਕਅਗਿਯਾਇਕੋਲਈਭ
 ਵੈਸਤਾਬਹੁਪਕਰੀਪਿਤੁਤਿਹੰਦਈਸੁਤਰਨਕਰਿਮਤਾ॥
 ੨੧॥ਸੋਰਠਾਮੈਤਿਹੰਹੁਤੀਨਜੋਗਜਕੋਮੁਹਿਰਜੈਦਿਯੋਤਤੋ
 ਭਈਸੋਗੋਵਤਹੰਭਰਿਜਲਾਚਖਨ॥੨੨॥ਦੇਪਈਅ
 ਥੋਮੇਪਮੇਸਰਭਉ॥ਭਲਾਭੁਗਭੋਖਜਨਕੋਭਉ॥ਪੁਨਨ
 ਲਗਤਤਵਨਕੋਬਰਿਹੋ॥ਨਤਰਮਾਰਿਕਟਗੀਮਰਿਹੋ॥੨੩॥
 ਦੇਹਾਸੁਪਨਬਿਖੈਮਤਪਿਤਾਜਿਹੰਮੁਹਿਦਿਯੋਸੁਪਾਗਿਮ
 ਨਬਚਕ੍ਰਮਕਰਿਕੈਮੈਤਹੀਕੀਨਗਿ॥੨੪॥ਅਦੇਹਾਕੈਮਰਿ
 ਹੋਬਿਖੁਖਾਇਕਿਵਹੀਕੋਬੰਗੀ॥ਬਿਨਦੇਖੋਮੁਖਨਥਕਟਗੀ
 ਹਨਮਗੀਕੈਮੋਕੋਵਹੀਜੈਅਬੈਬੁਲਾਇਕੋਹੰਨਤਰੁ
 ਮਗੀਅਸਤਜਹੁਬਨਾਇਕੈ॥੨੫॥ਕਹਿਕਹਿਐਸੇਬਚ
 ਨੁਮੁਗਨਹੈਗਿਗੀ॥ਜਨਪੁਰਜਮਧਕੋਕਿਏਬਿਨਮਗੀ॥
 ਅਨਿਪਿਤਾਤਿਹੰਯੋਗੋਸੋਲਾਇਕੋਹੰਕੁਅਭੰਕੁਅਭਿ
 ਕਹਿਧਇਪਈਦੁਖਪਾਇਕੈ॥੨੬॥ਜੋਸਪਨਤੈਬਰਿਯੋਸੁਹ
 ਮੈਬਤਾਇਯੋ॥ਕਰਿਯੋਵਹੈਉਪਾਇਮਨੈਸੁਖਪਾਇਯੋ॥ਬੁ

ਚਿਹਰਾ ਨਿਪਸਾਹਿ ਪਿਤਾ ਕੀ ਓਹ ਚਹਿ। ਹੋ ਕੁਛ ਕਹ ਬੋਲ
 ਭਈ ਗਈ ਨਹਿ ਤਹਿ। **੧੮॥** ਕਰਤ ਕਰਤ ਬਹੁ ਚਿਹ
 ਲੋਬ ਚਨੁ ਸੁਨਾਇਯੋ। ਛੈਲੁ ਕੁੰ ਅਰਕੋ ਸਭ ਹਿਨ ਨ ਮੁਸੁ
 ਨਾਇਯੋ। ਸਪਨਾ ਬਿਖੈ ਪਤ ਮਤੁ ਸੁਮੁਹਿ ਜੋ ਕੈ ਦਿਯੋ। ਹੋਵ
 ਹੈ ਅਪਨੈ ਨਾਥ ਮਾਨਿ ਕੈ ਮੈ ਲਿਯੋ। **੧੯॥** ਚੰਪਈ॥ ਧੰਨਿ ਯਧੰ
 ਨਿਤ ਬਰਾਵਉ ਚਹਿਯੋ। ਇਹ ਪ੍ਰਤਿਬੂਤ ਸੁਤਾ ਬਿਚ
 ਰਿਯੋ। ਜੇ ਇਹ ਚਹੈ ਵਹੈ। ਇਹੁ ਚੀਜੈ। ਤਿਹ ਕਰਿ ਵਰਾ
 ਤੇ ਲੀਜੈ। **੨੦॥** ਨਿਪ ਬਰੇ ਲਿਤ ਵਨ ਕਹੰ ਲਿਯੋ। ਛੈਰਿ
 ਭੰਡਾ ਅਮਿਤ ਪੁਨ੍ਰਿਯੋ। ਰੰਗੁ ਤੇਰਾ ਜੈ ਰੂਪੁ ਯੋ। ਲੈਤ
 ਸੁਤਾ ਜਾ ਕੀ ਭਯੋ। **੨੧॥** ਅਨੁਲਾ। ਛੈਲੁ ਕੁੰ ਅਰਕੋ ਜਬ
 ਬਲਿਯੋ ਬੁਲਾਇਕੋ। ਬੇਰ ਬਿਪਨ ਸੋ ਦੁਹਿਤਾਰਈ
 ਬਨਾਇਕੋ। ਛੈਲੁ ਛੈਲਨੀ। ਇਹੁ ਛਲ ਲਾਯੋ ਸੁਪਰਿਕਰਿ॥
 ਹੋਭੇਰ ਨ ਕਿਨਹੂੰ ਮੁਖ ਸਮੁਝਿਯੋ ਚਿਤ ਪਰਿ॥ **੨੨॥** ਰੋਹ
 ॥ ਇਹੁ ਛਲ ਸੋ ਤਿਹੁ ਛੈਲਨੀ ਛੈਲ ਬਰਿਯੋ ਸੁਖ ਪਾਇ॥
 ਮੁਖ ਬਏ ਸਭ ਕੋ ਹਿਯੋ ਲਹਿਯੋ ਨ ਭੇਰ ਬਨਾਇ॥ **੨੩॥**
 ਇ। ੩। ਸੀ ਗਰੇਤ ਪਾਖਾਨੋ। ੩੬। ਚਰੇਤ ਭਪ ਮੰਤ੍ਰ। ਮੰਤ੍ਰ।
 ਸੰਖਾਰੇ ਦੀਹੋ ਸੰਦਰਸੈ ਵੈ। ਚਰੇਤ ਸਮਾਪਤ ਮਸਤ ਸੁਰਮ
 ਸਤ੍ਰਾ॥ **੨੧॥** ੫੦੪੮॥ ਅਨੁਲਾ॥ **੨੪॥**
 ਸਹਰ ਬੁਖਾਰ ਮੈ ਹੋਇ ਕਰਾਵੁ ਮੁਚਕਰਾ। ਸੁਰਤ ਕੇ ਭੀਤ
 ਗਾਛਿਯੋ ਜਨੁ ਦੁਜੈ ਬਿਪਿ ਚੰਦਰਾ॥ **੧॥** ਹੁਸਨ ਜਤ ਕੀ ਰਿ
 ਯਾ ਜੋ ਕੁਰਪ ਅਪਗਾ। ਸੀ ਸੁਕ ਮਾਮਤੀ ਹੋਇ ਦੁਹਿਤ ਰਿਹੰ

ਸੁਭਕਰ॥੨॥ਏਕਪੁਤਤਤੰਭਯੋਸੀਸੁਭਕਰਨਸੁਜਾਨਾ॥
 ਸੁਰਬੀਰਸੁੰਦਰਸਰਸਜਾਨਤਸਕਲਜਹਨ॥੩॥ਚਕ੍ਰ
 ਚਤੁਰੀਕੋਬਿਖੈਚੰਦਲਚਰਪ੍ਰਬੀਨਾ॥ਜਨੁਕਚਿਤ੍ਰਕੀਪੁ
 ਤਿਕਗਤਿਬਿਧਿਐਰਨਕੀਨਾ॥੪॥ਚੰਪਈ॥ਤੁਹਨਭ੍ਰਤਭ
 ਗਨੀਭੇਦੋ॥ਰਾਜਕਰਤਨਿਪਅਗਿਗਿਯੋਸੋਊ॥ਹੁਸਨਜ
 ਹੰਬਿਧਵਹਿਗਈ॥ਪਤਿਬਿਨੁਅਪਿਕਦੁਖਤੁਰਭਈ॥
 ੫॥ਮਿਲਿਸਉਨ੍ਹਇਹੰਭਤਿਉਚੰਗ॥ਰਾਜਕਰਸੁਤਤੁਰਨ
 ਤਿਉਗ॥ਮਨਕੋਸੋਕਨਿਵਰਨਕੀਜੈ॥ਹੇਰਿਹੇਰਿਸੁਤਕੀਛ
 ਬਿਜੀਜੈ॥੬॥ਕੋਤਿਕਦਿਵਸਬੀਤਜਬਗੋਈ॥ਰਾਜਕਰ
 ਤਸੁਖਸੋਤਭਏ॥ਸੁਤਸੁੰਦਰਮਤਲਾਖਿਪਯੋ॥ਰਾਜਕੋਚਿ
 ਤਤੋਬਿਸਰਯੋ॥੭॥ਰਿਹਰ॥ਨਗੀਪ੍ਰਬੀਨਗਨੀਪ੍ਰਭਾਬਿਭੋ
 ਕਤਆਈ॥ਸੁਰੀਅਸੁਰੀਕਿਨ੍ਹਨੀਹੇਰਿਹਰਤਉਭਏ॥੮॥
 ਹੇਰਿਕੁਅਰਿਕੀਛਾਬਿਸਰੈਪਤਿਧਨਿਕੈਪੁਕਾਗਿ॥ਮਨਿਮ
 ਤੀਉਡਲਕਨਕਦੇਤਤਵਨਪਰਵਾਗਿ॥੯॥ਅਭੈਯਾਭੈ
 ਸੋਕੁਅਰਏਕਦਿਨੋਸਾਖਿਪਾਇਯੋ॥ਜਨਮਜਨਮਇਹੰ
 ਉਪਰਬਲਿਬਲਿਜਾਇਯੋ॥ਉਭਏਲੇਹਿਲਗਾਇਨ
 ਨਿਯੋਰਕੀਜਿਯੋ॥ਹੇਰਿਗਿਧਨਿਗਿਧਿਛਾਬਿਅਮਿਤਸਜਨ
 ਕੀਜੀਜਿਯੋ॥੧੦॥ਜਿਕੋਤੁਰਨਿਪੁਰਨ॥ਰਿਕੁਅਰਕੀਛਾਬਿਲ
 ਹੈ॥ਉਡਿਲਪਟਿਇਹੰਸੰਗਯੋਚਿਤਮੈਕਹੈ॥ਏਕਬਰਏ
 ਹੰਛੈਲਚਿਕਨਿਯੰਹਿਪਾਇਯੋ॥ਤੋਜਨਮਜਨਮਜੁਗਕ੍ਰਿ
 ਸੁਬਲਿਬਲਿਜਾਇਯੋ॥੧੧॥ਅਪਿਕਕੁਅਰਕੀਪ੍ਰਭਾਬਿ

ਲ

ਕੈ

ਲੋਕਹਿ ਆਇਕੋ ਜੋ ਰਿਜੋ ਰਿਗਰੈ ਕਛੁ ਸੁਕਾਇਕੋ
 ॥ ਪਰਮਪ੍ਰੀਤਿ ਤਨ ਬਿਪ੍ਰੀਤਿ ਵੀਨੀ ਤੇ ਭਈ ॥ ਹਿਲੋ ਕਲਾਜ
 ਕੀ ਬਾਤ ਬਿਸਰਿ ਚਿਤ ਤੇ ਗਈ ॥ ੧੨ ॥ ਨਹੀ ਸੁਗੀ ਕਿਨ ਮਾਧੀ
 ਆਸੁ ਗੰਧੂ ਬੀ ॥ ਕਹ ਕਿਨ੍ਹੀ ਕੁਰਜੋਂ ਕੀ ਨਗਨੀ ॥ ਛਿ
 ਮੀ ਆਦਿ ਦੁਤਿ ਹੋ ਰਿਹੈ ਉਰਝਾਇਕੋ ਹੋ ਬਿਨਦਾ ਮਨ ਕੇ
 ਦਿਏ ਸੁਜਾਤ ਬਿਕਾਇਕੋ ॥ ੧੩ ॥ ਰਹੀ ਚੰਚਲ ਗੀਤ ਪ੍ਰ
 ਭਾਨਿ ਹੋ ਰਿਕੋ ॥ ਪ੍ਰਾਨ ਨੇ ਲੋਧਨ ਪੰਮ ਦੇ ਤਸੁ ਭਵ ਰਿਕੋ ॥ ਹੋ
 ਸਿਹੰ ਸੰਕੁ ਅਰੋਜੋ ਇਕ ਦਿਨ ਪਾਇਯੋ ॥ ਹੋ ਬਹੁ ਰਿਨ ਨਿਖ
 ਰੋ ਕਰਿਯੋ ਹਿਯੋ ਲਗਾਇਯੋ ॥ ੧੪ ॥ ਦਸ ਗਾ ਸ੍ਰੀ ਸੁਕ ਮਾਮ
 ਤੀ ਬਹਿ ਨਿਤ ਕੀਰਜ ਕੁ ਮਗਾ ਅਪ੍ਰਮਾਨ ਛਿ ਬ੍ਰਤ ਕੀ
 ਗੀਤ ਭਈ ਨਿਹਿਗਿ ॥ ੧੫ ॥ ਚੋ ਪਈ ॥ ਨਿਸੁ ਦਿਨੇ ਯੋ ਮਨਮ
 ਹਿ ਬਿਚਰੈ ॥ ਕਿਹੋ ਬਿਧਿ ਮੇ ਸੰਕੁ ਅਰ ਬਿਹਰੈ ॥ ਬ੍ਰਤ ਲਾ
 ਜ ਮਨ ਮੰਜਿ ਬਧੈ ॥ ਲੋਕ ਲਾਜ ਕੀ ਚਿਤ ਕਰੈ ॥ ੧੬ ॥
 ਲਾਜ ਕਰੈ ਅਰੁ ਚਿਤ ਹਿ ਚਲਾਵੈ ॥ ਕਿਹੋ ਧੁੰਕੁ ਅਰੁ ਭ
 ਨੰ ਹਿ ਆਵੈ ॥ ਇਕ ਚਰਿਤ ਬਚਿਤ ਬਿਚਰਿਯੋ ॥ ਜਾ
 ਤੇਂ ਪਰਮ ਕੁੰ ਅਰੋ ਕਟਾਇਯੋ ॥ ੧੭ ॥ ਬੇਸੁ ਗੁਪ ਅਪਨੋ ਕਰਿ
 ਯੋ ॥ ਬਰਬਰਾਜ ਮੇਤਿ ਨਜ ਰਿਯੋ ॥ ਹਰਿ ਸਿਗਰ ਚੁਰਤ ਨ
 ਧੋਗਾ ॥ ਜਨ ਸਸਿਤੀ ਗਬਿਰਾਜ ਤੇ ਗੇ ॥ ੧੮ ॥ ਪਾਨ ਚ ਬਤ
 ਸਭ ਮੈ ਆਈ ॥ ਸਭ ਲੋਗ ਨੇ ਕੋਲੇ ਲੋਕੁ ਭਈ ॥ ਨਿਪ ਕਹੰ
 ਅਪਿ ਕਕਟ ਛਰਿਖੇ ॥ ਜਾਨੁ ਕਬਿਨ ਸਾਇਕ ਨੁਪਾਇ ॥
 ੧੯ ॥ ਹੋਤ ਨਿਪਤਿ ਗੀਤ ਛਿ ਗਯੋ ॥ ਪਾਇ ਲਾ ਬਿਨਸ

ਇਕਨੁਭਯੋ॥ ਅਜੁਨਿਸਾਇਹੋਬੋਲਿਪੈਠੈ॥ ਕਾਮਭੋਗੁ
 ਚਿਮਨਕਮੈ॥ ੨੦॥ ਥੀਤਿਭੋਦਿਵਸਨਿਸਾਜਬਭਈ
 ॥ ਨਿਕਟਬੁਲਾਇਕੁਅਗਵੁਲਈ॥ ਕਾਮਭੋਗਤਿਹੋਸਥ
 ਕਮਯੋਭੋਰਅਭੋਰਕਛੁਨਹਿਪਯੋ॥ ੨੧॥ ਦਰਗਾਲਪ
 ਦਿਲਪਟਿਤੋਸੁੰਕੁਅਗਤਿਮਾਨੀਗੁਚਿਮਾਨੀ॥ ਬ੍ਰਤਭਗਨਿ
 ਕੇਭੋਰਕੋਸਕਤਭਯੋਪਛਨੀ॥ ੨੨॥ ਸੋਭਾਗਮਤਭਯੋ
 ਗੁਚਿਮਨਭੋਰਅਭੋਰਪਯੋਨਕਛੁਛੈਲੀਛਲਿਯੋਨਿਰ
 ਨਛੈਲਚਿਕਨਿਖਰਵੈ॥ ੨੩॥ ਚੰਪਈ॥ ਬੇਸੁਕੇਭੁਖ
 ਨਾਥਪੈਗਾਨਿਸੁਦਿਨਕੁਅਗਕਲੈਕੈਗਾਜਾਬਭਗਨੀ
 ਕੇਭੁਖਨਪਰਈ॥ ਲੈਏਨਕੋਜਾਕੋਕਰਈ॥ ੨੪॥ ਇਤਸਾ
 ਚਹਿਤਪਾਖਾਨਾਝਾਗਰਭੇਭੁਪਮੇਰਾਸੰਬਦਦੇਈ
 ॥ ੨੫॥ ਚਹਿਤਸਮਾਪਤਮਸਤਸਤਮਸਤੁ॥ ੨੬॥ ੪੭੨
 ॥ ਅਕਾ॥ ੨੭॥ ਗਜਪੰਡਭੁਦੇਲਕੋਰੁ
 ਕੇਤੁਤਿਹੋਨਮਾਸੇਵੁਰੁਕੀਰੈਨਰਿਨਕਰਤਅਠੁਜਾਮ
 ॥ ੨੮॥ ਚੰਪਈ॥ ਸ੍ਰੀਕ੍ਰਿਤਕ੍ਰਿਤਮਤੀਤ੍ਰਿਖਤਕੀ॥ ਅੰਗਥਾ
 ਲੁਪੁਪਸਮਵਕੀ॥ ਤਸੈਨੇਹਨਿਪਤਿਕੋਭੋਗਾਨਿਜਮਨਕ
 ਰਿਤਕੋਦੈਭੋਗਾ॥ ੨੯॥ ਦਰਗਾ॥ ਸ੍ਰੀਮਿਗਨੇਤ੍ਰਸਰੁਪਅਤਿਦੁਰਿ
 ਤਤਕੀਏਕਾਲਹਿਨਗਈਗਜਾਥੇਭੋਰਹਿਚਹਿਰੇਅਨੇ
 ਕਾ॥ ੩੦॥ ਇਕੋਤਛੰਡੀਹੋਤਚਛਮਤੀਲਹਿਲੀਨਾਅਪ
 ਨੇਤੁਰਤਨਿਕਾਮਿਨੁਬੇਚਤਵਨਕਰਿਨੀ॥ ੩੧॥ ਚੰਪਈ॥
 ਰੈਨਰਿਵਸਤਿਹੋਗੁਪਨਿਹੈ॥ ਚਿਤਮੈਇਹੋਬਿਰਗਬਿਚੈ

ਐਸੇ ਢੇਲ ਕੈ ਸੁਹੁ ਪੈ ਯੋ। ਕਮਰੇ ਗਕਰਿ ਗੋਲ ਗੋਲੈ॥੫॥
 ਏਕ ਸਖੀ ਕਹਿ ਕਿਟ ਬੁਲਾਯੋ। ਮਨ ਭਵਨ ਕੇ ਸਰਨ
 ਪਠਾਯੋ। ਸਹਚਰਿ ਤਹਿ ਤੁਰਤੁ ਲੈ ਆਈ॥ ਆਨਕ ਅਰ
 ਕਹੰਦੇ ਯੋ ਮਿਲਾਈ॥੬॥੧॥ ਭੋਲਾ॥ ਮਨ ਭਵੰਤ ਮੀਤ
 ਕੁੰ ਅਸਾ ਬਪਾਇਯੋ॥ ਤਿਨ ਗਹਿਗਹਿ ਕਰਤ ਕੋ ਗੋਲ
 ਗਾਇਯੋ॥ ਅਧਰਨ ਕੋ ਕਰਿ ਪਨੁ ਸੁਆਨ ਨ ਬਹੁ ਕਿਏ ਚਿ
 ਜਨ ਮਜਨ ਮਕੇ ਸੋ ਕਥਿ ਸਹਿ ਸਭੈ ਰਿਏ॥੭॥ ਸਿਵ ਮੰਰਿ
 ਗੈ ਜਾਇ ਭਗਤ ਸੋ ਕੈਗੇ। ਮਹਰੁ ਕੀ ਕਾਨਿ ਨ ਕਛੁ ਚਿ
 ਮੈ ਪੈਗੇ। ਜਿਯੋ ਜਿਯੋ ਜੁਰਿ ਕੈ ਖਟੁ ਸੁਘੰਟ ਬਜਾਵੀ॥ ਚਿ
 ਪੁਰਤ ਵਨ ਧੁਨਿ ਗੈ ਨ ਜਾਨ ਕਛੁ ਪਵੰਗੀ॥੮॥ ਏਕ ਰਿਵ
 ਸੁਪੁਜਤ ਸਿਵ ਨਿਪ ਗਿਯੋ ਅਇਕੋ। ਸੁਤਾ ਸਹਚਰੀ ਪੁਤ
 ਪਤਿ ਰਈ ਪਠਾਇਕੋ॥ ਇਹ ਵੇਕੇ ਤੀਰ ਸਖੀ ਤੁਮ ਯੋਕ
 ਗਹਿ ਹਮ ਪੁਜਾਹਿ ਯੋ ਕਰਤ ਘਰਿ ਤੁਮ ਹੋ॥੯॥੧॥ ਰੋਹਗੇ॥
 ਸ੍ਰੀ ਸਿਵ ਕੀ ਪੁਜਾ ਕਰਤ ਹਮ ਗੀ ਸੁਤ ਬਨਾਇ॥ ਘਰਿ ਤੁਮ
 ਹਮ ਬੈਠਿ ਹਿਯੋ ਬਹੁ ਹਿਯੁ ਜਿਯੋ ਜਾਇ॥੧੦॥ ਚੋਪਈ॥ ਉਤਿ
 ਮੀਤ ਤਿਨ ਲਿਯੋ ਬੁਲਾਈ॥ ਕਮਰੀ ਤਿ ਕਰਿ ਪ੍ਰੀਤੁ ਪਾਈ
 ॥ ਕਰਿ ਕਰਿ ਕਵਤਿ ਸੇਜ ਚਰਕ ਵੈ॥ ਏਕ ਹਥ ਤਨ ਘੰਟ
 ਬਜਾਵੈ॥੧੧॥ ਭੰਤਿ ਭੰਤਿ ਤੇ ਸੋਗ ਤਿ ਕੀ ਨੀ॥ ਨਿਪ ਜਾਨ
 ਧੁਨਿ ਘੰਟ ਕੀ ਚੀ ਨੀ॥ ਭੋਰ ਅਭੋਰ ਕਛੁ ਨ ਹਿ ਪਾਯੋ॥ ਇ
 ਹੰਦੁ ਹਿਤ ਕਸਕ ਮਕ ਮਾਯੋ॥੧੨॥ ਤੇ ਸੋ ਭੋਗ ਭਲੀ ਬਿ
 ਧਿ ਕੀ ਨੀ॥ ਲਪਟਿ ਲਪਟਿ ਅਸਨ ਕਹੰਦੀ ਨੀ॥ ਚੁੰਬਨ

ਅਲਿਗਨਕੀਨੇਤਿਨਾ। ਭੇਰਨਲਹਿਯੋਮੁਕੁਰਜੈਇਨੁ॥੧॥
 ੨॥ ਕਮਕੇਲਤਸੰਬਹੁਕਿਯੋ॥ ਬਹੁਰੰਗੇਰਿਯੋਰਕੁੰਦਿਯੋ
 ॥ ਪਠੈਸਤਰਗੀਪਤਾਬੁਲਯੋ॥ ਮਨਮੈਅਪਿਕਾਸੁਖਪ
 ਯੋ॥੧੪॥ ਯੋਕਪਿਤਮਹਿਗਹਿਲੈਯੋ॥ ਬਹੁਰੰਗਮੈਜਮਪੁਰੀ
 ਪਠੈਯੋ॥ ਚਿਤਤੁਰਬਰੁਕਪਵੈ॥ ਜਿਯੋਕਰਲੀਕਹੰਬਾ
 ਤਤੁਲਵੈ॥੧੫॥ ਚਿਪਈ॥ ਜਰਬਾਗਾਮੇਪ੍ਰਾਨਰਾਖਅ
 ਬਲੀਜੈ॥ ਨਾਕਮੁਹਿਨਜਾਏਕੀਜੈ॥ ਮੇਰੇਮੁਕੁਰਦਿਨਿਪ
 ਰੈਯੋ॥ ਕਪਰੀਕੇਕਠਕੁੰਦੈਯੋ॥੧੬॥ ਸਤਬਾਗਾਤਿਨਕ
 ਹਿਯੋਤਰਨਚਿਤਕੇਗਾਪੀਗਜਚਿਤਅਪਨੇਧਗਾਤੋਰ
 ਅਬੈਮੈਪ੍ਰਾਨਉਬਰਿਯੋ॥ ਪਿਤੁਰੰਗਤੋਕਪਤਿਕਰਿਯੋ॥੧੭॥
 ॥ ਅਪੁਪਿਤਾਤਨਾਇਉਚਗੀਮੇਪਰਕ੍ਰਿਪਾਅਪਿਕਸਿਵ
 ਕਰੀ॥ ਨਿਜੁਕਰਪਕਰਿਮੇਹਿਪਤਿਦੀਨੀ॥ ਹਮਪਰਾਅਪਿਕਅ
 ਨੁਗੁਰਕੀਨੀ॥੧੮॥ ਚਲਹੁਪਿਤਾਤਹਤਹਿਦਿਖਉਸਿੰਬ
 ਹਰਿਸੁਖਿਅਕਰਉ॥ ਬਹੁਪਕਰਿਜੇਕਦਿਖਾਈ॥ ਅਨਿ
 ਜਰਸੇਰਿਯੋਦਿਖਾਈ॥੧੯॥ ਪੰਨਿਯਪੰਨਿਯਤੋਕਪਿਤੁਕਰਿ
 ਯੋਕਰਸੇਕਰਦੁਹਿਤੋਕਕਰਿਯੋ॥ ਕ੍ਰਿਪਕਟਾਛਅਪਿਕਸਿ
 ਵਕੀਨੀ॥ ਤਤੋਬਰਉਤਮਤੁਹਿਦੀਨੀ॥੨੦॥ ਤੁਮਪਰਕ੍ਰਿਪਾ
 ਜੁਸਿਵਜੁਕੀਨੀ॥ ਹਮਉਅਜੁਤਹਿਤੁਹਿਦੀਨੀ॥ ਬੋਲਿਰਿ
 ਜਨਕਹੰਦਿਅਕਰਯੋ॥ ਭੇਰਨਭੇਰਮੁਕੁਰਨਹਿਪਯੋ॥੨੧॥
 ੨੨॥ ਇੰਚਰਿਤਤਿਨਚੋਲਬੰਧਾਜਗੇਸੇਕੀਨੀਪਿ
 ਤੁੰਦੈਤੋਕਦੀਸੁਕਿਯੋਨਛਲਜਫੁਰੀਨੁ॥੨੨॥ ਇਤਿ

ਸੀ ਦੀ ਤਪਿਆਨੇ ਤਿਆ ਦਾ ਤਤੁਪਮ ਤੀ ਸੰਬ ਦੇ
ਦੇ ਬਰਦਾ ਦੀ ਤਮਾ ਪਤਮਸਤੁ ਸਭਮਸਤੁ॥ ੨੧

੨। ੪੬੪॥ ਅਫਜੀ॥

ਚੰਪਈ॥ ਚੰਦਸਰ॥

ਰਬਸਤਜਤੰਭਗਾ ਪਰਨੀਤਲਮੰਹਿ ਅਤਿਉਜੇਯੋਰ

॥ ਬਿਸੁਨਕੇਤਰ ਜਤੰਗਹਈ॥ ਕਰਮਧਰਮਸੁਚਿਬਿ

ਤਜਗਕਹਈ॥ ੧॥ ਸੀਬੁਦੇਲਮਤੀਤਕੀਤਿਆਜਾ ਮੈਬ

ਸਤਸਰਨਿਪੇਕਜੇਯਾ॥ ਸੀਗੁਲਜਗਮਤੀਦੁਹਿਤਤਿ

॥ ਕੁੰਨਤਰੁਨਿਜਗਤਮੈਸਮਜਿਹੰ॥ ੨॥ ਦਿਯਾ॥ ਤਿਨ

ਇਕਤਰੁਨਿਬਿਲੇਕਿਯੋਅਮਿਤਰੁਪਕੀਖਾਨਿ॥ ਲੀਨੁਸ

ਰਨਬੁਲਾਇਕੋਰਮਤਭਈਗੁਚਿਮਨ॥ ੩॥ ਚੰਪਈ॥ ਤ

ਸੋਲਪਟਿਕਰਤਗਸਭਈ॥ ਗਿਹਕੀਸੁਪਿਸਭਹੁੰਤਜਿਰ

ਈ॥ ਨਿਸੁਰਿਨਤੰਸੋਭੋਗਕਮਵੈ॥ ਲਪਟਿਲਪਟਿਤ

ਕੇਉਰਜਵੈ॥ ੪॥ ਦਿਯਾ॥ ਤਰੁਨਪੁਰਖਤਰੁਨੀਤਰੁਨਿਬ

ਬੀਪ੍ਰੀਤਿਅਪਗਾਲਪਟਿਲਪਟਿਅਸਨਕੋਹੋਰਿਹੋ

ਮੁਖਯਾਗ॥ ੫॥ ਚੰਪਈ॥ ਗੈਨਿਰਿਵਸਤੰਸੋਰਤਿਕਗਾਮ

ਤਪਿਤਤੰਚਿਤਮੈਡੋਗਾ॥ ਪਿਅਮੁਹਿਕਹਿਯੋਸੰਗਕਰਿਲੀ

ਜੈ॥ ਅਵਰੈਦੇਸਪਯੋਨਕੀਜੈ॥ ੬॥ ਚੰਦਾਜਨਅਗੁਰਿ

ਤੁਹੈ॥ ਪਿਤੁਕੇਸਕਲਖਜਾਨੈਲੈ॥ ਮਨਭਵਤਤੰਸੋ

ਰਤਿਕਹਿ॥ ਸਕਲਰੁਪਕਰੁਪਕੋਹਿ॥ ੭॥ ਭਲੀ

ਭਲੀਤਬਤਹਿਬਖਾਨੀ॥ ਤਕੋਬਚਨਸਤਿਅਕਰਿ

ਮਨਿਯੋ॥ ਪਿਤੁਕੇਲੇਤਖਜਾਨਭਈ॥ ਚੰਦੋਰਿਚੰਦੀਨ

ਹਿਗਈ॥੮॥ ਲੇਖਤਇੰਤਵਨਮਹਿਭਈਹਿਤੀਰਥਥੈ
 ਬੇਕੰਗਈ॥ਮਿਲਿਤੁਮੈਜਿਅਤਜੋਅਈਜੋਮਹਿਗਈਤ
 ਰਮਸੁਹਈ॥੯॥ ਗ੍ਰਿਹਕੇਸਕਲਦਰਬੁਸੰਗਲੈਕੋ॥ਉਪਰ
 ਚਲੀਤਸੋਹਿਤਕੈਕੋ॥ਲਪਟਿਲਪਟਿਤਸੋਰਤਿਕੋ॥ਰ
 ਰਪਕੰਦਰਪੇਕੇਸਭਹੈ॥੧੦॥ ਬੀਤਤਬਰਖਬਹੁਤਜਬ
 ਭਏ॥ਸਭਹੀਖਾਇਖਜੋਨੰਗਏ॥ਭੁਖੀਮਰਨਤਰੁਨਿਜਬਲ
 ਗੀ॥ਤਬਹੀਛੋਰਿਪ੍ਰੀਤਮਹਿਭਗੀ॥੧੧॥ ਅਤਿਦੁਖਾਬੁਹਰਿ
 ਸੁਹਰਚੰਦਮੈਪਹੁਚੰਦਾਇਕੋ॥ਮਤਪਿਤਕੇਪਗਨੁਹੀ
 ਲਪਟਾਇਕੋ॥ਮੈਜੁਤੀਰਥਨਧਰਮਕਹਿਯੋਸੋਲੀਜਿਯੋਹਿ
 ਅਰਧਪੁਨਿਖਵੈਮੋਹਿਅਸੀਸੰਦੀਜਿਯੋ॥੧੨॥ ਸੁਨਿਸੁਨਿ
 ਐਸੇਬਚਨਗੀਫਿਰਜਗਹਿਯੋ॥ਧਨਿਯਧਨਿਯਦੁਹਿਤ
 ਕੰਨਰਸਹਿਤਕਹਿਯੋ॥ਤੀਰਥਸਕਲਅਨੁਇਮਿਲੀਮੁ
 ਹਿਅਇਕੋ॥ਹਿਜਨਮਜਨਮਕੇਪਾਪਨੁਦੋਖੇਮਿਟਾਇਕੋ॥੧੩॥
 ਦਿਹਗਾ॥ਭੋਗਪ੍ਰਥਮਕਰੀਜਾਤਜਿਤਹੀਪਹੁਚੰਦਾਇ॥
 ਭੇਦਮੁਕੁਨਿਪਨਲਯੋਲਈਗੋਸੋਲਾਇ॥੧੪॥ ਇਤਿ
 ਮੀਰਾਰਤਪਾਖਮਨੋ॥੨੪॥ ਦਰਦੁਖਮੰਤ੍ਰੀਸਦਾਦੈਦ
 ਸੰਤਰੁਚਰੰਤਸਮਾਪਤਮਸਤੁਸਤਮਸਤੁ॥੨੧੩॥੪
 ੧੦੮॥ ਅਭੁਜੰ॥ ਦੋਹਰਾ॥ ਚਿਨਕੋਰਜਾਬ
 ਭੰਭਨਮਸੁਬੀਗਾ॥ਐਂਗੋਸੰਤਸੰਸਰਲਰਤਰੁਤਰਨ
 ਧੀਗਾ॥੧੦੮੫ਈ॥ ਸੰਭਪੁਰਸੁਨਗਰਇਕਤਹੀ॥ਰਜਕਰਤ
 ਸੰਭਜੁਜਹੀ॥ਇਕਕਵਿਕਲਸਰੁਤਹੀ॥ਵੇਕੋ॥ਪਰੀਸ

ਮਾਨਸੁਤਗਿਹਤਕੇ॥੨॥ਜਬਸੰਭਤਿਤੁਹੁਪਨਿਹਾਗਿ
 ॥ਇਹੈਆਪਨੇਚਿਤਬਿਚਾਰਿਯੋ॥ਯੋਕਭਲੀਭੰਤਿਗਿ
 ਤੋਗਾਬ੍ਰਹਮਨੀਹਮਨਕਛਕੋਗੇ॥੩॥ਏਕਸਹਚਰੀਤੰ
 ਪਠਾਈ॥ਤੁਹਨਿਕੁਅਹਿਤਨਬਤਜਤਾਈ॥ਅਜੁਨਿ
 ਪਤਿਕੇਸਰਨਸਿਧਗੇਲਪਟਿਲਪਟਿਤਿਹਸੰਗਾਬਿਰ
 ਗੇ॥੪॥ਤੁਹਨਿਕੁਅਹਿਮਨਮੈਭੋਕਹੀ॥ਹਮਗੀਬਤਧਰਮ
 ਕੀਰੀ॥ਹੰਭਥੰਤੋਧਰਮਗਵਉ॥ਨਹੰਕਰੇਬੰਧੀਪਰ
 ਜਾਉ॥੫॥ਤਤੋਜਤਨਐਸਕਛਕਰੇਯੋ॥ਧਰਮਗੀਮੁਖ
 ਕਹੰਮਹਿਯੋ॥ਨਹਿਨੰਮੁਪਪੀਸੁਨਿਲੈਯੋ॥ਖਟਉਠਾਇਮੰਗਇ
 ਪਠੈਯੋ॥੬॥ਤਬਤਿਨਕਹਿਯੋਬਚਨਸਹਚਰਿਸੁਨਿ॥ਪੁ
 ਜਨਕਲਿਜਾਉਗੀਮੈਮੁਨਿ॥ਤਹੰਹੀਆਪੁਨਿਪਤਿਤੁਮ
 ਐਯਹਾਕਮੇਭੋਗਮੁਹਿਸਥਕਮੈਯਹੁ॥੭॥ਭੋਭਯੋਪੁ
 ਜਨਸਿਵਗਈ॥ਨਿਪਹੰਤਹੰਬੁਲਵਤਕਈ॥ਉਤੈਦੁ
 ਸਮਨਨਦੁਤਪਠਯੋ॥ਸੰਭਹਿਮਿਤੁਸੁਨਕੀਘਯੋ॥੮॥ਜ
 ਥਹੰਯੋਜਸੰਤਕੀਧਈ॥ਅਬਲਾਸਹਿਤਨਿਪਤਿਗਿ
 ਲਈ॥ਨਿਗਖਿਰਪਤਕੋਲਲਚਯੋਭੋਗਕਰਨਤੋਸੰਚਿ
 ਤਭਯੋ॥੯॥ਦਿਹਾ॥ਤੁਹਨਕਲਤੁਹਨੀਤਬੈਅਪਿਕਕ
 ਟਾਛਰਿਖਾਈ॥ਮੁਕੁਮੁਗਲਕੋਅਤਮਛਿਨਮੈਲਯੋਦੁ
 ਗਇ॥੧੦॥ਅਪਿਕਕੋਛਤਬਤਹਿਪਿਛਈ॥ਬ੍ਰਹਮਿਧਿ
 ਤਹਿਗੇਲਪਟਾਈ॥ਉਏਕਖਟਪਰਸੇਏ॥ਮਨਕੋਮੁਗ
 ਲਸਕਲਦੁਖਥੇਏ॥੧੧॥ਦਿਹਾ॥ਨਿਗਖਿਮੁਗਲਸੇਯੋ॥੧੨॥

ਗਿਯੋਕਾਢਿਲਈਕਰਵਗਿ। ਕਾਟਿਕੰਤਤੋਕੋਗਈਅਪੋਨੋਪਰ
 ਮੁਓਬਗ॥੨॥ ਚੰਚਲਾਨਕੇਚਰਿਤਕੋਚੀਨਿਸਕਤਨੰਤਿਕੋ
 ਇ। ਬਹੁਮਥਿਸੁਨੁਰੁਵਸਭਸੁਰਸੁਰਪਤਿਕੋਉਹੇ॥੩॥
 ਇਤਿਸੀਚਰੇਤਪਾਖਿਅਨੰਤਿ॥ ਵਰੇਤੰਭਮਮੰਤੰਸੰਥ
 ਵੰਦਇਸੋਚੰਦਰਚਰੇਤਸਮਪਤੰਨਤੰਭਮਸਤੁ॥੨੪॥
 ੪੧੨੧॥ ਅਛੁੰ॥ ਚੰਦਰ ਜੋਗੀਇਕਗੁਰੇ
 ਬਨਹਈ॥ ਚੇਟਕਨਥਤੰਜਗਕਹਈ॥ ਇਕਪੁਰਖਪੁਰੇਤੋ
 ਨਿਤਿਖਵੈ॥ ਤਤੋਤੰਸਸਭਨਚਿਤਅਵੈ॥੧॥ ਤਤੰਕਟਾ
 ਛੁੰਅਗਿਇਕਗਨੀ॥ ਜਾਕੀਪ੍ਰਭਾਨਜਾਤਬਖਨੀ॥ ਸੁੰਦਰ
 ਸਕਲਜਗਤਤੋਹਈ॥ ਬੇਦਸਾਸਤੰਸਿਮ੍ਰਿਤਸਭਕਹਈ॥
 ੨॥ ਤਕੇਨਥਅਧਿਕਡਰਪਵੈ॥ ਇਕਪੁਰਖਤਿਹੰਨਿਤਿਖ
 ਵਵੈ॥ ਚਿਤਕੈਬਖੈਤੰਸਅਤਿਪੈਗੇ॥ ਮੋਭੰਛੁਗਿਸਮ
 ਤਿਕੈਗੇ॥੩॥ ਤਬਗਨੀਹੰਸਿਬਚਨਉਚੇਗੇ॥ ਸੁਨੁਰਜਪ੍ਰਾਨ
 ਨਤੰਪਿਯੋਗੇ॥ ਐਸਜਤਨਕਿਯੰਨਹੰਕਰਿਯੋ॥ ਪ੍ਰਜਉਬਗਿ
 ਗਿਯੰਹਿਮਰਿਯੋ॥੪॥ ਰਜਤਨਇਹੰਭੰਤਿਉਚਰਿਯੋ॥ ਅਭ
 ਰਨਸਕਲਅੰਗਮੈਪਰਿਯੋ॥ ਬਲਿਕੀਬਹੁੰਤਸਮਗੀਲਈ
 ॥ ਅਰਪਰਤਿਜੋਗੀਪੰਹਿਗਈ॥੫॥ ਭਭੰਭਜਤਿਹੰਪ੍ਰਥਮਬਵੰ
 ਯੋ॥ ਅਧਿਕਮਦਿਯਲੈਬਹੁੰਪਵੰਯੋ॥ ਬਹੁਰਿਅਪੰਸਿ
 ਬਚਨਉਚੇਗੇ॥ ਚੰਦਰਚਰੇਤਸਮਪਤੰਨਤੰਭਮਸਤੁ॥੨੪॥
 ਚੰਦਰਚਰੇਤਸਮਪਤੰਨਤੰਭਮਸਤੁ॥੨੪॥ ਜਿ
 ਹੰਥਿਪ੍ਰਿਤਮਭੰਛਤਪੁਰਖਸੇਮਹਿਪ੍ਰਥਮਬਤੰਇ। ਬਹੁਰਿ
 ਅਧਿਕਰਚਿਮਾਨਿਕਰਿਤੰਗਕੋਰੇਲਪਟਾਇ॥੧॥ ਜਬੋਜੋਗੀ

Digitized by Panjab Digital Library | www.panjabdigilib.org

ਨਰਸੇਨਗਭੇਗਭਯੋਸੇਰਭੇਮਹੁਰੁਜਾਗੇ॥੧੨॥ਚੁਪ
 ਾਪ੍ਰਥਮਹਿਜਾਇਬਲਖਕੇਮਾਗਿਯੋ॥ਸਹਰਬੁਖਾ
 ਬਹੁਰਿਉਜਿਯੋਗ॥ਤਿਥਿਤਜਾਇਤਬਲਕੇਰੀਨ੍ਹਾ॥
 ਜੀਤਿਰੇਸਅਪਨੇਬਾਸਿਕੀਨੇ॥੧੩॥ਜਾਨਾਕਾਸਮੀ
 ਰਕਸਿਕਰਕਬੁਜਕਾਬੁਲਕੇਕੀਨ੍ਹਾ॥ਕਸਟਵਹੁਕਲੁ
 ਕਲੁਕੇਤਲਕਹੰਲੀਨ੍ਹਾ॥ਕਬੇਜਕਿਲਮਾਕਕਠਿਨ
 ਪਲਮੈਕਟਿਡੋਗੋਰੋਕਟਚੀਨ੍ਹਕੇਕਟਕਹੰਨੇਕਰੋਪਕ
 ਰੋ॥੧੪॥੨੨੨॥ਬਹੁਰਿਚੀਨਮਾਚੀਨਕੀਰਿਸਿਕਕਿਕ
 ਪਖਾਨਾਏਲੋਡੀਰਜਾਮਿਲਿਯੋਸਾਹਿਸਿਕੰਤੁਹਿਅਨਿ
 ॥੧੫॥ਜੀਤਚੀਨਮਾਚੀਨਕੇਬਾਸਿਕੀਨ੍ਹੀਰਿਸਿਚਾਗਿ॥
 ਬਹੁਰਿਸਮੁੰਦਮਾਪਨਨਿਮਿਤਮਨਮੈਕਿਯੋਬਿਚਰਾ॥੧੬॥
 ਵਲ੍ਹਰੇਜਿਯਨ੍ਹਾਜੀਤਿਅੰਗੇਜਿਯਨਕੇਮਾਗਿਯੋ॥ਕੇ
 ਕਬੇਰੁਕੇਜੀਤਿਗੁਆਬੇਰਹੁੰਲੀਨ੍ਹਾਹਿਜਿਲੀਥ
 ਰਗਜਾਇਬਿਜੈਦੁਰਭਕਹੰਦੀਨ੍ਹਾ॥੧੭॥ਸਤਸਮੁੰਦਨ
 ਮੱਪਿਪ੍ਰਥੀਤਲਕੇਗਯੋ॥ਜੀਤਿਗਸਤਲਸਤਸੁਰਗ
 ਕੇਮਗੁਟਿਯੋ॥ਇਤ੍ਰਸਥੁੰਲਗਿਯੋਅਪਿਕਗੇਸਿਥਾਨੈ
 ਹਿਥਹੁਰਿਪ੍ਰਥੀਤਲਮੰਝਪ੍ਰਗਟਿਯੋਅਨਿਕੈ॥੧੮॥੨੨੨
 ਾਲੋਕਚਉਰੁੰਚਾਸਿਕਿਏਜੀਤਿਪ੍ਰਥੀਸਭਲੀਨ੍ਹਾਬ
 ਹੁਰਿਗੁਸਕੇਦੇਸਕੀਓਪਯਾਨਕੀਨ੍ਹਾ॥੧੯॥ਚੁਪਯਾ॥ਬੀਰ
 ਜਸੈਨਗੁਸਕੇਰਜਾ॥ਜਤੰਮਹੁਰੁਸੇਭਾਜਾ॥ਜਬਰਿਨ
 ਸੁਨਿਯੋਸਿਕੰਦਰਮਾਯੋ॥ਅਨਿਅੰਗਮੈਨੇਜੁਪਮਚਯੋ॥

ਮਥਲੀਬਰਸਮਿਥੁਰਿਗਾਇਓਜਿਯੋ॥

੨੦॥ ਤਤੁ ਜੁਪਗਾਨੁ ਅਤਿ ਮਾਹਿਯੋ॥ ਬਿਨੁ ਬਿਦਏ ਕਸੁ
 ਭਰਨੰ ਧਿਥਾ ਚਿਯੋ॥ ਰਹਿ ਪਰੇ ਇਕਤਤ ਨ ਬਨੇ॥ ਰੈਤੁ
 ਤੇ ਇਕਤ ਧਿਥੁ ਲਾਯੋ॥ ੨੧॥ ਰੋਹਾ॥ ਕੁਯਨ ਪਸਤੀਤ ਨ ਪ
 ਰੇ ਅਵਤਭਯੋ ਜੁੰਗਾ॥ ਜਨੁ ਕਲਹਿ ਰਹਿ ਯਾਵਤੋ ਨਿਕਸਿ
 ਯੋ ਬਡੇ ਨਿਹੰਗਾ॥ ੨੨॥ ਚਪਯਾ॥ ਜਿਕ ਬਹੁ ਕਰਕੇ ਬਲੁ ਕ
 ਗਾਹ ਬਭਏ ਪੀਰ ਮਲਿਭੈ॥ ਜਤੁ ਕੁਰਿ ਕੋ ਪਰਿਖਵੈ॥
 ਤਨੈ ਠਕੁ ਪਪਸਿਯਵੈ॥ ੨੩॥ ਰੋਹਾ॥ ਏਕ ਗਦਕ ਮੈ ਪਰੇ
 ਐਰਨ ਫਸੀ ਪਸਾਪੰ ਚਸੁ ਸੁਸੁਰੇ ਤੇ ਮਰਤ ਤੇ ਕੇਤਸ॥
 ੨੪॥ ਕਹੁ ਐ ਚਗਦਕੀ ਮੈਗਾ॥ ਤੇ ਕੁਮੁੰਡ ਫਰੀਭੈ ਗਿਸਿ
 ਭਰਪਵਨ ਬੇਗਿ ਜਿਯੋ ਪਵੈ॥ ਪੜਨ ਜਿਯੋ ਛਡਿ ਯਨ ਭਾ
 ਵੈ॥ ੨੫॥ ਭੀਤਿ ਭੀਤਿ ਨ ਥੀਰ ਖਪਏ॥ ਮੇਪਤਿ ਤਨੰ ਧਿ
 ਜਾਤਗਨੇ॥ ਜਿਤਿ ਨ ਕੇਨ ਮਨ ਧਿਯੋ ਪਹਿਯੋ॥ ਏਕ ਗਿਥਾ ਏ
 ਨ ਪੀਕੇ ਭਗਿਯੋ॥ ੨੬॥ ਮੰਤਕਰੀ ਤਕੇ ਪਰਭਾਗਿਯੋ॥ ਸਿਭੇ ਨ
 ਚਿਗਦ ਸੀ ਮਾਹਿਯੋ॥ ਜਿਕੋ ਉਸੁ ਭਰਤ ਵਨ ਪਰਧਵੈ॥ ਏਕੋ
 ਰਜ ਮੇਲੇ ਕਪਠਵੈ॥ ੨੭॥ ਰਨ ਤੇ ਏਕੋ ਪੈਗਨੰ ਧਿਤ ਜੈ॥ ਠੰਢੇ
 ਥੀਰ ਖੇਤ ਮੈਗ ਜੈ॥ ਅਧਿਕਾ ਵਰਜਨ ਕੋ ਮਾਹਿਯੋ॥ ਕੰਪਸਿ
 ਕੰਦਰ ਮੰਤ ਬਿਚਾਰਿਯੋ॥ ੨੮॥ ਰੋਹਾ॥ ਸੀਰਿ ਨ ਥਮਤੀਤ
 ਹੁਨਿ ਸਪਚੀਨ ਕੇਰੀ ਨਾ॥ ਸਿਤ ਪਰਧਵਤ ਭਏ ਸਪੁਰਕੇ
 ਕੀਨਾ॥ ੨੯॥ ਚਪਯਾ॥ ਪਹਿਲੈ ਤੇ ਰਤ ਵਨ ਕੋ ਮੈਗਾ॥ ਬਰਛ ਬ
 ਹੁਰਿ ਕੋ ਪਤਨ ਭੈਗਾ॥ ਰਮਕਿ ਤੇ ਗੋਕਪਾਇ ਪੂਰੀ॥ ਗਿਰਿ ਯੋ
 ਮਿਜਾਨੁ ਕਹਿ ਨਿਰਭਾਗਿਯੋ॥ ੩੦॥ ਭੁਪਗਿਰਿ ਯੋ ਕੰਢੇ ਉਠਿ ਯੋ

॥ ਤਕੋਪਕਰਿ ਕੰਠ ਤੇ ਲਯੋ ॥ ਸ੍ਰੀ ਗੁਰਬਚਨ ਅਧਿਕ ਤਿਹੀ
 ਨ੍ਹਾ ॥ ਮਾਰਿ ਨਦੀ ਗਧਿ ਤਿਹੀ ਨ੍ਹਾ ॥ ੩੧ ॥ ਤਕੋਪਕਰਿ ਗੁਰਿ ਸਿਖ
 ਨ੍ਹਾ ॥ ਆਪੁ ਉਦਿਤ ਨੇਕੁ ਪੁਨਿ ਭਯੋ ॥ ਭੀਤਿ ਭੀਤਿ ਅ
 ਰਿਅੰ ਮਿਤ ਸੰਘੇ ॥ ਜਨ ਨ੍ਹਾ ਮਪਵਨ ਪ੍ਰਚੰਡ ਉਖੇ ॥ ੩੨ ॥
 ॥ ਮਦ ॥ ਕਤੀ ਕ੍ਰਿਪਨ ਕਸੇ ਕਟ ਮੈਂ ਭਟਕੀ ਭੁਜਨ
 ਕੇ ਭਰ ਭਰੇ ॥ ਭੁਤ ਭਵਿਖ ਭਵਨ ਸਰਕ ਬੁੰਗ
 ਮੰਡਲ ਤੇ ਨਟੇ ॥ ਭੀਰ ਪੇਂਟੇ ਹਿਭੀ ਭੇਭੁ ਪਤਿ ਲੈ ਲੈ
 ਭਲਾ ਭਲੀ ਭੀਤਿ ਅਹੇ ॥ ਤੇਇ ਨੁ ਚੀਰ ਮਹਾਨ ਪੀਰ
 ਸੁਹੰ ਕਿਯਾ ਅਨੇਕ ਹਰੇ ॥ ੩੩ ॥ ਤਬ ਹੀ ਸਹਸਿ
 ਕੰਦਰ ਗਿਯੋ ॥ ਬੋਲਿ ਅਗਸਤੁ ਮੰਤ੍ਰ ਬਿਚਰਿ ਗਿਯੋ ॥ ਬਲੀ
 ਨ ਸੋ ਕੋ ਬੋਲਿ ਪਠੇ ॥ ਚਿਤ ਮੈਂ ਅਧਿਕ ਤ੍ਰਸ ਉਪਜੇ ॥
 ॥ ੩੪ ॥ ਅਤਿ ਲਾਜੋ ਤੁ ਮਹਾ ਸੋ ਕੋ ਕੋ ਤਹਿ ਭੀ ਤੇ ਭਜਿਯੋ
 ॥ ਹੁਸ ਸਹਰ ਕੇ ਭੀਤਰ ਜਾਇ ਬਿਗਜਿਯੋ ॥ ਗੋਲਾ ਬੰਦੀ
 ਸਭ ਹੀ ਕਮਾਇ ॥ ਹੋ ਕਟਿ ਕਟਿ ਮੁੰਡਨ ਕੇ ਕੋਟ ਉਸਰਿ ॥
 ॥ ੩੫ ॥ ਦੋਹਰਾ ॥ ਬਲੀ ਨ ਸੋ ਜੋ ਤਿਕ ਬਖੈ ਅਧਿਕੁ ਤਪ
 ਰਬੀਨਾ ॥ ਪੀਰ ਜਰਿਯਾ ਸਿਕੰਦਰ ਹਿਭੀ ਜੋ ਅਪਨੀ ਚੀਨਾ ॥
 ੩੬ ॥ ਦੋਹਰਾ ॥ ਬਲੀ ਨ ਸਹਜਰ ਤਹਿ ਚੋਰੇ ॥ ਤੁ ਮੁਹੰ
 ਅਪਕ ਮੰਦ ਹਿਭੇ ॥ ਤੁ ਮੇਰ ਬਿਨ ਜੀਤਿ ਨ ਹੋਈ ॥ ਅਮਿ
 ਤਿ ਸੁਭਟ ਪਵੰ ਹਿ ਮਿਲਿ ਕੋਈ ॥ ੩੭ ॥ ਦੋਹਰਾ ॥ ਸੁਨਤ ਸਿਕੰ
 ਰੇ ਬਚਨ ਕਹੈ ॥ ਤੈ ਸੋਈ ਕਮਾ ਕਮੰਦ ਰਿਤ ਕੇ ਗੇਥਾ
 ਪਿਲਿਖੋ ਯੋਧਾ ॥ ੩੮ ॥ ਅਤਿ ਲਾਭ ਜਨ ਅਨਿਭਲੀ ਬਿ

ਪਿਤਾਪਿਤਾਏਯੋ। ਬੰਧਨਤਕੇਕਟਿਭਲੇਬੈਠਾਏਯੋ॥
 ਕੁਟਬੰਧਨਭਜਿਯੋਤੰਤੰਕੋਗਯੋਰਿਅਨਿਲੋਗਿਯ
 ਰਿਬਹੁਗਿਸਕੰਦਰਕੋਰਯੋ॥੩੫॥੨੦੮॥ ਤੰਕੁਪਥਿਲੋਕਿ
 ਕੋਜਗਤਿਗਹਿਯੋਲੁਭਾਇ॥ ਲੈਅਪੁਨੀਇਸਤੀਕਰੀਛਲ
 ਮਿਦੰਗਥਜਾਇ॥੪੦॥ ਬਹੁਗਿਜਹੰਅੰਮ੍ਰਿਤਸੁਨਿਯੋਗਯੋ
 ਤਵਨਹਿਭਿਗਾਕਰਿਏਸਤੀਚੇਗਿਲਈਅੰਗਬੇਗਮਨਛ
 ਗਿ॥੪੧॥੨੦੯॥ ਜਤਿਯੋਗਨਕੰਸੇਜਸੁਹਵੈ॥ ਵਿਦਸਵੈ
 ਗਿਯਨੁਖਕਗਥਾਵੈ॥ ਐਸੀਤੁਗੁਨਿਕਰਨਾਪਰਈ॥ ਤਿ
 ਹੰਤਜਿਅੰਗਕਵਨਚਿਤਕਰਈ॥੪੨॥ ਭਾਤਿਭੰਤਿਤਸੰ
 ਗਤਿਠਨੀ॥ ਚੇਗਿਤੰਬੇਗਮਕਰਿਜਨੀ॥ ਤੰਕੰਸੰਗਅਪਨੇ
 ਲੋਯੋ॥ ਅਬਹੁਯਤਸੁਨਿਯੋਤੰਗਯੋ॥੪੩॥੨੧੦॥ ਜ
 ਹੰਤਕੰਚਸਮੁਹੰਤਤੰਪੁਚਿਯੋਜਾਇ॥ ਮਕਰਕੰਟਜ
 ਹੰਡਗਿਯੋਮਛਲੀਹੰਤਥਨਾਇ॥੪੪॥੨੧੧॥ ਇੰਦ੍ਰਦੇਵ
 ਤਥਮੰਤਥਤਯੋ॥ ਅੰਮ੍ਰਿਤਸਹਸਿਕੰਦਰਯੋਯੋ॥ ਅਜਰ
 ਅਮਰਮੁਨਿਯੋਜੁਹੰਤਾਜੀਤਿਸੁਲੋਕੰਚਹੰਤੈਹੰ॥੪੫॥
 ੨੧੨॥ ਤਤੰਯਕੋਕੀਜਿਯੋਕਛੁਓਪਚਰਥਨਾਇ॥ ਜਿ
 ਤਿਯੋਜਰਤਨਜਫੁਰਹੈਅੰਮ੍ਰਿਤਪਿਯੋਨਜਾਇ॥੪੬॥੨੧੩॥
 ਫੇਲਾਭੰਭਾਨਮਅਪਸਰਾਈਪਠਾਏਕੋ॥ ਬਿਸ੍ਵਰੂਪਥ
 ਗੋਕਪਰਿਥੈਰੀਆਏਕੋ॥ ਏਕਪਥਤਨਹਿਯੋਨਤੰਕੰਜ
 ਨਿਯੋਯਤਨਲਹਿਯੋਨਜਾਇ॥ ਪ੍ਰਣਜਿਯਠਨਿਯੋ
 ੨੧੪॥੨੧੪॥ ਜਬੈਸਿਕੰਦਰਅੰਬਿਤੰਕੰਪੀਵਨਲਗਿਯੋਥ

ਨਾਇਕਾ ਬਲਤ ਅੰਗ ਪੰਚੀਤ ਬੈਨਿਰਖ ਉਠਿਯੋ ਮੁਸਕਾਇ
 ॥੧੮॥ ਚੰਦ੍ਰਾ ਪੁਕਿਯੋਤਾ ਹਿਪਕਿਯੋਤਿ ਈ॥ ਕਿਯੋਤੈ
 ਹੰਸਿਯੋ ਹੇਰਿ ਮੁਹਿਤ ਈ॥ ਸਕਲਾ ਬਿਥਵਹੁ ਮਹਿ ਬਤੈਯੋ
 ॥੧੯॥ ਮੋਹਿਤ ਕੋਤ ਪੀਸੈ ਯੋ ॥੧੮॥ ਪੰਥੀ ਬਾ ਚਾਨ੍ਰਹਾ
 ਪੰਥੋ ਏਕਤ ਨਨਹਿ ਯੋਰਕਤ ਨਹਿ ਯੋਸਗੀ ਗਤ ਨ
 ਕੁਟਤ ਰੁਖੋ ਸੀਜਿ ਯਤ ਜ ਬਤੋ ਪਿਯੋ ਕੁਨੀਗਾ ॥੧੯॥ ਚੰਦ੍ਰ
 ਈ॥ ਭਲਾ ਭਯੋ ਅੰਮ੍ਰਿਤ ਯਤ ਪੀਯੋ ॥੧੯॥ ਮਹੀਭੀ ਤਿਥੁ
 ਤਰਿ ਨਜੀਯੋ ॥ ਸੁਨਿਏ ਬਚਨ ਸਿਕੰਦਰ ਭਗਿਯੋ ॥ ਪਿਯ
 ਤਹੁ ਤੇ ਮਧੁ ਪਨ ਨਕਹਿਯੋ ॥੧੯॥ ਚੰਦ੍ਰਹਾ ਅਥਲ ਛੈਯੋ
 ਛੈਯੋ ਛਲਿਯੋ ਇਹ ਚਰਿਤ੍ਰੇ ਸੰਗਾ ਸੁਕ ਬਿਕਲ
 ਬਯੋ ਭਯੋ ਪੁਰਨ ਕਥਾ ਪ੍ਰਸੰਗਾ ॥੧੯॥ ਇਤਿ ਸ੍ਰੀ ਚਰਿਤ੍ਰ
 ਪ੍ਰਕਾਸ਼ੇ ਨਿਰਖਾ ਚਰਿਤ੍ਰੇਤ ਪ੍ਰਸੰਗਾ ॥੧੯॥ ਬੰਦੋ ਦੇਵੇ ਸੋਜ
 ਟੈਰੁ ਰੰਗ ਸਮਾਪਤ ਮਸਤੁ ਸੁਭ ਮਸਤਾ ॥੧੯॥ ੪੧
 ੮੪॥ ਅਫਜ਼ੀ ॥ ਚੰਦ੍ਰਹਾ ਮਸਤੁ ਦੇਵੇ ਰਾਜ ਬ
 ਭੋਰੁ ਦੇਵੇ ਰਣ ਪੀਗਾ ॥੧੯॥ ਪੰਥੋ ਜਕੋਰੁ ਦੇਵੇ ਸੇਰੇ ਸਕੇ ਬੀਗਾ
 ॥੧੯॥ ਅਥੋ ॥ ਸਸਿਧੁਜ ਅਗੁਰੁ ਵਿਕੇਤੁ ਪੁਤਰ ਕੋਭਯੋ ॥ ਜਿ
 ਨ ਸੰਸਾਰ ਸੁਰਨ ਲਕਤਿ ਹੁਯੋ ॥ ਰਹੀ ਪ੍ਰਭਾਤਿ ਨਾਧਿਕਾ
 ਗਤ ਮੈਥਾ ਏਕੋ ॥ ਹੁਯੋ ਤੈਸੇ ਸਿਸੁਰੇ ਮੰਤਰ ਏਕੋ ॥੧੯॥
 ੫੮॥ ਸ੍ਰੀ ਨਿਰੁਕੇਤ ਮਤੀ ਹੈ ਨਿਪਕੀ ਬਲ ਅਪਗਾ ਅਧਿਕ
 ਤੇਜਤ ਕੋਰੁ ਦੇਵੇ ਉਨ ਸਕਤ ਨਿਹਿ ॥ ੩॥ ਸ੍ਰੀ ਸੰਗ ਮਤੀ ਤੇ
 ਤਕੀ ਅੰਗੁ ਮਾਗਾ ਬਸਿਰਾ ਜਤ ਕੋਭਯੋ ਨਿਜ ਤਿਯਾ ਦੇਵਿ

੨

ਸਾਗਿ॥੪॥ਚੰਪਈ॥ਅਧਿਕਾਰਖਰਨੀਤਬਤਈ॥ਜਰਿਬਰਿ
 ਅਠਤੁਕਰੈਗਈ॥ਇਹੰਨਿਪੋਕਛਲਸੰਗਹਿਥੀਜੈ॥ਰਜਿਖ
 ਪੁਤਅਪਨੈਕਦੀਜੈ॥੫॥ਸੇਵਤਨਿਗਥਿਰਵਗਹਿਥੀਗਾਗਿ
 ਰਿਏਕਪੰਮਮੈਦਯੋ॥ਸੀਰਸਰੰਗਮਤੀਜਿਅਮਾਗੀ॥ਸਭਹਿਨਲ
 ਹਤਰਵਕਹਿਜਗੀ॥੬॥ਭਯੋਸੁਰਜਾਜੁਮਾਗਿਯੋ॥ਹਮਕੰਨ
 ਥਨਥਬਿਨੁਕਗਿਯੋ॥ਯਕੋਪ੍ਰਥਮਦਹਰੈਲੀਜੈ॥ਚੰਦ੍ਰਕੇਤ
 ਕੋਰਜਾਕੀਜੈ॥੭॥ਰਾਜਾਮਾਗਿਯੋਪ੍ਰਜਾਸਭਜਾਨਿਯੋ॥ਭੇਦਅ
 ਭੇਦਕਿਨੂੰਨਪਛਾਨਿਯੋ॥ਭੇਦਭੇਦਕਛਹੁਨਬਿਚਾਰਿਯੋ॥
 ਅਤਪਤ੍ਰਸਾਸਿਪੁਜਪਰਚਾਰਿਯੋ॥੮॥ਚੰਪਈ॥ਇਹੰਨਿਰਿਤ
 ਅਬਥਾਪਿਅਗਹਿਯੋ॥ਦੁਜੋਕਨਭੇਦਨਹਿਲਹਿਯੋ॥ਰਾਜਾ
 ਕਹਿਕਹਿਸਵਤਿਜਗਈ॥ਨਿਜਾਸੁਤਕੈਦੀਨੀਠਕਰਈ॥੯॥
 'ਏਤੰਸੀਜਾਗਤ੍ਰਾਥਿਯੋ' 'ਤ੍ਰਾਥਾਗਰੇਤ੍ਰਾਪਮ' 'ਸੀਮੰਬਰ
 ਗਏਸੀਮਤਰਹਾਰੇਤ੍ਰਾਸਾਪਤਮਸਤ੍ਰਮ' 'ਤ੍ਰਾਮਸਤ੍ਰਮ' 'ਤ੍ਰਾਮ
 ॥੪੧੬੩॥ਅਤ੍ਰੁਜੰ॥ ੨੦੪॥ਪੀਰਏਕਮੁਲ
 ਤਨਮੈਸਰਫਰੀਨਤਿਹੰਨਉ॥ਖੁਟਗਛਕੇਤਦਬਸੈਬੰਦਰ
 ਹੀਮੈਗਾਉ॥੧॥ਅਛਾਏਕਸਿਖਕੀਦੁਹਿਤਪੀਰਮਗਾਏਕੈ
 ॥ਅਨੀਅਪਨੇਪੰਮਅਧਿਕਸੁਖਪਾਇਕੋ॥ਸ੍ਰੀਚਪਲੰਗਮ
 ਤੀਜਿਹੰਨਗਤਬਖਾਨਈ॥ਹੰਤਹਿਪਕੀਰਸਸਭੈਪਹਿਚ
 ਨਈ॥੨॥ਚੰਦ੍ਰਕਾਕਿਤਕਦਿਨਨਭੀਤਰਤਵੰਤਿਯੋਗਪੀਰਪ
 ਰਨਾ॥ਸ੍ਰੀਚਪਲੰਗਮਤੀਬਰੀਪਛੇਜਿਯਤਜੂਨਾ॥੩॥ਗਾਇਖੁ
 ਸਲਭਏਕਗੀਤਿਨਤ੍ਰਿਖਪ੍ਰੀਤਿਬਨਾਇ॥ਭੰਤਿਭੰਤਿਭੰਤਿਸੈ

ਗਮੀਰਿ ਵੈਰ ਭਖਉ ਪਜਾਇ ॥ ੧ ॥ ਨਿਤ ਪ੍ਰਤਿਗਇਖੁ ਸਲਾ
 ਤਿਹੰ ਨਿਜੁ ਗ੍ਰਿਹ ਲੇਤ ਬੁਲਾਇ ॥ ਲਪਟਿ ਲਪਟਿ ਤੇ ਸੋਰ
 ਮੈਥੋ ਗਮ ਅਛੀ ਮਚੜਾਇ ॥ ੫ ॥ ਗਮਤ ਗਮਤ ਤਿਯਤ ਵਨ
 ਕਰਹਿ ਗਿਯੋ ਉਰਗ ਅਧਨਾ ॥ ਲੋਗਨ ਸਭ ਹੀ ਸੁਨਤ ਹੀ ਐ
 ਸੇਕਹਿ ਯੋ ਸੁਜਾਨਾ ॥ ੬ ॥ ਆ ॥ ੩ ॥ ਰੈਨਿ ਸਮੈ ਗ੍ਰਿਹ ਪੀਰਮ
 ਰੇਅ ਵਈ ॥ ਗੀਤ ਪ੍ਰਤਿਕੀ ਮੇਸੋ ਅਧਿਕ ਪਜਾ ਵਈ ॥ ਇਕ
 ਪੁਤ ਮੈ ਮਗਤ ਬੈਤ ਤੋ ਲਿਯੋ ॥ ਹਨ ਥਕਿ ਪਕਰਿ ਮੇ ਪਰਸੁ
 ਤੋ ਸੋ ਕਰਿਯੋ ॥ ੭ ॥ ਕਿਤ ਕਰਿ ਨਨ ਪ੍ਰਸੁਤ ਪੁਤ ਤੇ ਕੇਭਯੋ
 ॥ ਸਤਿ ਪੀਕੋ ਬਚਮਾ ਨਿਸਭੁ ਲੋਯੋ ॥ ਪੀਨਿਖ ਪੀਨਿਖ
 ਅਚਲਾ ਹਿਖਾ ਰਿਮਨੁ ਚਗਿਯੋ ॥ ਹੋਭੇਰ ਅਭੇਰ ਨਕਿਨ
 ਹੁੰ ਮੁਖ ਬਿਚਗਿਯੋ ॥ ੮ ॥ ਇੰਤ ਸੀ ਚਰਿਤ੍ਰ ਪਾਖਾਨੇ
 ਯਾਚ ॥ ਤੇਭੁ ਪਮੰ ਤੇ ਸੰਖਾਰੇ ਦੇ ॥ ਏਸ ਅਠਹਾਰ ਯੋ
 ਸਮਾਪਤ ਮਸਤੁ ਸੁਭ ਮਸਤੁ ॥ ੨੧ ॥ ੪੨੦ ॥ ਅਠ
 ਹਾਰ ॥ ੧ ॥ ਵੈਰਗਾ ॥ ਅਸੂਖੰ ਉਮਰ ਵਕੇਹਤ ਅ
 ਠਸੈ ਤੀਯਾ ॥ ਨਿਤ ਪ੍ਰਤਿਗੁ ਚਿਮਨੈ ਘਨੈ ਅਧਿਕਮਾਨਿ
 ਸੁਖਜੀਯਾ ॥ ੧ ॥ ਰੰਪਈ ॥ ਰੇਸਨ ਜਹੰਤ ਵਨ ਕੀਨਗੀ ॥ ਅ
 ਪੁਰ ਬਜਨੁ ॥ ੧ ॥ ਸਵਗੀ ॥ ਅਸੁਠਖ ਤੇ ਸਹਿਤ ਕੈ ॥
 ਵਹਤਿ ਯਸਤ ਕੇਨਹਿ ਛੈ ॥ ੨ ॥ ਮੇਤੀ ਲਾਲਾ ਸੁਹੇ ਕਈ
 ਕਸੁਤਾ ॥ ਤਕੁ ਪਰੇਯੋ ਬਿਧਨ ਅਤਿ ॥ ਇਹ ਤਿਯਤ ਹਿ
 ਬਿਲੇ ਕਿਯੋ ਜਬਹੀ ॥ ਲਗੀ ਲਗਨੇ ਹਕੀਤ ਬਹੀ ॥ ੩ ॥
 ॥ ਸਖੀ ਏਕ ਤਿਨ ਤੀਰ ਬੁਲਾਈ ॥ ਜਾਨਿਹੇਤ ਕੀ ਕੈ ਸਮੁਝ

ਈ॥ ਮੇਰੀ ਕਹੀ ਮੀਤ ਸੇ ਕਹਿ ਯਹੁ॥ ਹਮਰੀ ਓਹ ਨਿਰਤ ਰਹਿ ਯਹੁ॥
 ੫॥ ਸਦੇ॥ ਸੀਸੇ ਸੁਰ ਬਕਿ ਫੁਲ ਗੁਲ ਬਕਿ ਮੱਤ ਕਿ
 ਧੀ ਮਰ ਕੇ ਸੇ ਯੋਗ ਬਨ ਨ ਸੇ ਮਿਗ ਬਰਨ ਸੇ ਤਰ ਵਰਨ ਸੇ
 ਕਿ ਬਖੀ ਬਖਿ ਯੋਗ ਨਹਿ ਨ ਕੇ ਜਗਨ ਕੇ ਦੁਖ ਟਰਨ ਹੈ ਕਿ
 ਬੀਨੀ ਰਨਿ ਰੇਗ ਨੇ ਜਗੇ ਕਿ ਰੇਗੇ ਰਾਕੁ ਯੁਕੇ ਮੀਤ ਕੇ ਨੈਨ ਸਖੀ
 ਗਿ ਯੋਗ॥ ੫॥ ਅਤਿ ੧॥ ਚੰਦ ਚੰਦ ਨੀਰਤ ਸਜਨ ਜੋ ਪਇਯੈ
 ॥ ਗਹਿਗਹਿਤ ਕੇ ਅੰਗ ਗੋਲ ਪਟ ਇਯੈ॥ ਪਲ ਪਲ ਬਲਿ
 ਬਲਿ ਜੰਊ ਨੇ ਛੋੜੇ ਕਛਿ ਨਾਹਿ ਬੀਤ ਬਰਸ ਪਚਾ ਸਨਜਾ
 ਨ ਏਕ ਰਿਨਾ॥ ੬॥ ਪਲ ਪਲ ਬਲਿ ਬਲਿ ਜੰਊ ਪਿਯੋ ਕੋ ਪਾ
 ਇਕੈ॥ ਨਿਰਖਿ ਨਿਰਖਿ ਰੋਊ ਨੈਨ ਰੋਊ ਰੋਊ ਇਕੈ॥ ਕਰਿ ਅਧਰ
 ਨੇਕ ਪਨ ਅਜਰੇ ਜਗ ਰੋਯੋ॥ ਅਪਨੇ ਚਿਤ ਕੀ ਬਤਨ ਕਾ
 ਹੁਸੇ ਕੋ॥ ੭॥ ਮਿਕੈ ਰੋਇ ਚੁਲ ਲਲਾ ਕੋ ਲਾਗੈ॥ ਫੁਕੈ
 ਟਤ ਨੇਹ ਨ ਤਿਹੰਤ ਜਿਭਾ ਗਿਯੋ॥ ਬਿਰਹ ਸਜਨ ਕੇ ਬੰਧੀ ਰਿਵ
 ਨੀਹੈ ਮੇਰੀ॥ ਹੋ ਪਿਯ ਪਿਯ ਪਰੀ ਕਬਰ ਕੇ ਬੀਚ ਸਦਾ ਕੋਰੇ॥ ੮॥ ਕਾ
 ਜੀ ਜਹੰ ਅਲਹੁ ਹੈ ਨਿਯਾਇ ਚੁਕਾਇ ਹੈ॥ ਸਭੁ ਹੁਨੇ ਕਾ ਅਪ
 ਨੇ ਨਿਕਟ ਬੁਲਾਇ ਹੈ॥ ਤਹੰਠ ਭੀ ਹੋ ਜੂ ਬਨਿ ਡਰੇ ਮੈ ਕੋਗਾ
 ਹੋਇ ਸਕਤਿ ਹੋ ਪਰੀ ਨਕ ਨ ਕੁਛੁ ਪਰੇ॥ ੯॥ ਨਿਰਖ ਲਲਾ ਕੇ
 ਰੂਪ ਰਿਵਨੇ ਹਮ ਭਏ॥ ਬਿਨੁ ਦਮਨ ਕੇ ਰੇ ਸਖੀ ਬਿਕ ਕੋਗ
 ਏ॥ ਕਰਿ ਯੈ ਹੁੰਦੁ ਪਾਇ ਜੁ ਮਿਲਿ ਯੈ ਜਾਇ ਕੋ ਹੋ ਸਭ ਸਾਖਿ ਤੇ
 ਰੇ ਰਿਦੇ ਰੋਊ ਬਹਾਇ ਕੋ॥ ੧੦॥ ਦੋਹਰਾ ੧॥ ਖਿਅੰਤੁ ਮੱਤ ਕੋ ਸ
 ਖੀ ਚਲੀਤ ਹੰਤੋ ਪਾਇ॥ ਮਨ ਭਵੰਤ ਮਨ ਨੀਦੀ ਨ ਮੀਤੀ ਮਲ

ਇ॥੧੧॥੨੫॥੨੬॥੨੭॥ਮਨਭਵੰਤਾਮੀਤਕੁੰਅਗਿਜਬਪਾ
 ਇੰਯੋ॥ਸਕਲਚਿਤਕੇਸੁੰਦਰੀਸੋਕੀਮਦਾਇੰਯੋ॥ਤਕੋਭ
 ਗਨਭਗੀਤੁਗਨਿਤਕੀਭਈ॥ਹੋਅਸਫਖਾਨਬਿਸਾਭਿਉਰੈ
 ਤੇਰੇਤਭੀ॥੧੨॥ਕਿਯਾਬਿਚਰਚਿਤਕਿਹੰਬਿਪਿਯਿ
 ਕਪਾਇੰਯੋ॥ਅਸਫਖਾਂਕੇਘਰਤੇਕਿਹੰਬਿਪਿਯਾਇੰਯੋ॥
 ਭਾਖਿਭੇਰਤਕੋਗਿਹਦਿਯੋਪਠਾਇਕੋਹਿਸੁਗਸੁਗਕਹਿਭੁੰ
 ਮਿਗਿਗੀਮੁਗਛਾਇਕੈ॥੧੩॥ਸੁਗਸੁਗਕਹਿਗਿਗੀਜਨੁਕਮਹਿ
 ਕੋਗਈ॥ਭਗਿਸੰਦੁਕਿਕਮਾਣਗਭਿਭੁੰਅਮੈਦਈ॥ਕਛਿ
 ਸਜਨਲੇਗਯੋਤਤੰਤੰਅਨਿਕੋਹਿਲੈਅਪੁਨੀਤਿਯ
 ਕਰੀਅਪਿਕਰਚਿਮਾਨਿਕੈ॥੧੪॥੨੮॥ਭੇਰਅਭੇਰਨ
 ਮੁਗਥਕਛੁਤਕੇਸਕਿਯੋਪਛਨਿ॥ਜਾਨਿਯੋਪਨਨਛਾ
 ਭਿਕੋਕਿਯੋਸੁਭਿਸਤਪਛਾਨ॥੧੫॥ਇਤਿਸ੍ਰੀਚਾਰਤ੍ਰਪ
 ਿਯਾਨੰਤ੍ਰਯਾਚਾਰਤ੍ਰਪਸੰਤ੍ਰਸੰਥਾਦੇਦੇਇਸੰਥੁਨਾ
 ਸਚਾਰੇਤ੍ਰਸਮਾਪਤਮਸਤੁਸੁਭਮਸਤੁ॥੨੧੬॥੪੨੬
 ॥ਅਛੁਜੀ॥ ੨੮੮॥ਈਸਫਯੋਯਨੋਸੋਹੈਸ
 ਮਸਖਾਨਪਠਨਾ॥ਤੁਮਨਪਠਨਨਕੇਤਿਸੈਸੀਸਵਕਵ
 ਤਅਨੀ॥੧੧॥੨੯੫॥ਸ੍ਰੀਮ੍ਰਿਗਰਾਜਮਤੀਤਕੀਤ੍ਰਿਯਾਥ
 ਸੀਰੈਰਾਜਕੇਨਿਤਿਯਾਪਰਮਪੁਤਨਤਹਿਬਿਰ
 ਜੋਪੁਸੁਪਤਿਗਿਪਨਿਯਤਤੁਤਿਯਾਜੈ॥੨੯੫॥ਸਾ
 ਰੀਖਾਨਤਤੰਤੰਇਕਪਠਨਕੇਪੁਤਾਅਪਿਕਪਠਤਕੀ
 ਦਿਪੈਨਿਯਖਿਯਤਪੁਗੁਤ॥੩॥ਤਿਹੰਗੀਤਕੋਗਿਹਦਿਯੋ
 ਆਭੇਲ॥

ਬੁਲਾਇਕੈ॥ ਲਪਟਿਲਪਟਿਤਿਹੰਸਾਬਸੀਸੁਖਪਾਇਕੈ
 ॥ ਤਬਹੀਲੋਕਹਿਕਹਿਯੋਨਿਪਤਿਸੋਜਾਇਕਹਿ॥ ਹੋਖਤਗ
 ਹਥਗਹਿਰਵਪੁਰੁਚਿਯੋਆਇਕਹਿ॥ ੪॥ ਨਿਪਤਰਿਖਤਗਥਿ
 ਲੋਕਿਅਧਿਕਅਬਲਾਡੀ॥ ਚਿਤਅਪਨੇਕੇਬੀਚਇ
 ਹੋਚਿਤਕੀ॥ ਗਹਿਕ੍ਰਿਪਾਨਤਤਕਲਮੀਤਕਮਹਿਕੈ॥
 ਹੋਟੁਕਟੁਕਕਹਿਦਿਯੋਗੈਮੰਡਕੈ॥ ੫॥ ਡਰਿਗਤਰਅ
 ਗਿਰਈਅੰਟਇਕੈ॥ ਬਹੁਗਿਸਗਲਤਿਹੰਭਾਖਿਗਈਮਸੁ
 ਬਨਾਇਕੈ॥ ਸੋਗਰਸਦਨਨਿਹਰਚਕ੍ਰਿਤਰਾਜਗਹਿਯੋ॥
 ਹੋਭੇਦਇਕਹੰਧਨਿਯੋਭੂਠਇਨੁਮਹਿਕਹਿਯੋ॥ ੬॥ ਹੋਹ
 ਗਾਪ੍ਰਥਮੇਭਗਕਹਿਭਖਿਗਈਭੇਦਰਾਇਕਹੰਧਾਇ॥ ਰਾਜ
 ਤੋਸਚੀਰੀਇਹੰਢਲਕਿੰਦੁਬਨਾਇ॥ ੭॥ ਗੰਢਤਸ੍ਰੰਚ
 ਰੰਦਪਾਖੰਨਾਡਾਚਾਰੁਭੁਪਮੰਦੀਸੰਦਾਦੇਵੇਏਸੰਬੰ
 ਸਰਹਿਤਸਮਾਪਤਮਾਸਤੁਦਮਸਤੁ॥ ੨੨॥ ੪੨੨੩॥
 ਅਛਾ॥ ੨੨੨॥ ਕਬੁਲਮੈਅਕਬਗਾਏ
 ਕਥਿਲੋਕਿਯੋਬਗਾਹੀਭਈਅੰਖੈਨਿਖਿਰੋਸਨਭੋਯੋਰਿ
 ਮਗ॥ ੧॥ ਭੋਗਮਤੀਇਕਭਾਮਿਨੀਅਕਬਕੇਗਹਮਹਿ॥
 ਤਕੀਸਮਤਿਹੰਢਲਕੈਮੈਗੁਪਵਤੀਕੁਹੰਧਿ॥ ੨॥ ਅੰਧੁਲ
 ॥ ਇਕਸਹੰਢਪੁਤੁਗੁਲਾਮਿਹਰਭਾਖਿਯੋ॥ ਤਕੀਪ੍ਰਭਾਸਮਾ
 ਨਕੋਕਿਹੰਧਾਖਿਯੋ॥ ਅੰਧੁਮਾਨਤਿਹੰਧੁਭਾਜਗਤਮੈਜਾਨਿ
 ਯੋਹੋਅਸੋਸਦਿਨਥਕਿਸਸਿਕਰਿਮਾਨਿਯੋ॥ ੩॥ ਤਿੰਧ
 ਈ॥ ਭੋਗਮਤੀਨਿਰਖਤਤਹੰਭਈ॥ ਮਨਬਚਕੁਮਕਹਿਬ

ਸਿਰ੍ਹੈ ਗਈ॥ ਚਿਤ ਕੈ ਬਿਖੈ ਬਿਚਰਿ ਰਹਿਯੋ॥ ਏਕਹਿ
 ਤੁਤਨ ਪ੍ਰਗਟ ਉਚਰਿਯੋ॥ ੪੪॥ ੨੦੭॥ ਸੁਨਹੁ ਸਖੀ ਗੁਲਾਮਿ
 ਹਰਕੈ ਦੀਜੈ ਸੋਹਿ ਮਿਲਾਇ॥ ਜਨਮ ਜਨਮ ਦਰਿ ਰੁੜਕ
 ਵੈਰੋ ਸਕਲਾ ਮਟਾਇ॥ ੪੫॥ ੨੦੮॥ ਐਸੇ ਬਚਨ ਸੁਨ
 ਤਸਖਿਭਈ॥ ਤਤਕਿ ਨੇਰਤ ਹੰਦੀ ਗਈ॥ ਭਾਂਤਿ ਭਾਂਤਿ
 ਤੋਕੈ ਸਮਝੇਯੋ॥ ਅਨਿਹਿ ਤੁਕਹੰ ਮੀਤ ਮਿਲੇਯੋ॥ ੪੬॥
੨੦੯॥ ਮਨ ਭਵੰਤ ਮੀਤ ਸੁਤਗੁਨਿ ਤੁਰਨੈ ਕਪਾਇ॥ ਰ
 ਸਤ ਕੇਸਤੀ ਭਈ ਅੰਬਰ ਯਥੁ ਲਾਇ॥ ੪੭॥ ੨੧੦॥ ਤਿਯ
 ਚਿਤ ਚਿਤ ਮੈ ਕਗੋਹੰ ਮੀਤ ਕੇ ਸਥਾ॥ ਅਕਬਰ ਘ
 ਰਤੋ ਨਿਕਸਿਯੈ ਕੁਛ ਚਰਿਤ ਕੇ ਸਥਾ॥ ੪੮॥ ਅਭਿਲਾ
 ਕਹਿਯੋ ਮੀਤ ਸੋਨਰਿਤ ਵਨ ਸਮਝਾਇ ਕਾਮ ਪ੍ਰਗਟ
 ਕਹਿਯੋ ਪਿਯਸ ਬਚਰਿਤ ਰਿਖਾਇ ਕਾਮ॥ ਅਪੁਨ ਮੈ ਸ੍ਰੈ
 ਇਕ ਦੁਮ ਮੰਝਗਡਾਇ॥ ਹੋਤ ਹੋਤੋ ਨਿਕਸਿਯ ਜਨੁ ਤੁ
 ਮੇਗਿਹੁ ਆਇ॥ ੪੯॥ ੨੧੧॥ ਮੀਤ ਬਿਹਸਿਯੈ ਕਰ
 ਨ ਉਚੈ ਗੋਤੁ ਮਐਰੋ ਕਿਹੰ ਭਾਂਤਿ ਹਮੇਗਾ॥ ਤਨਿ ਕਭਨ ਕ
 ਅਕਬਰ ਸੁਨਿ ਲੈਯੋ॥ ਮੁਹਿਤੁ ਹੋਕੇ ਜਮ ਲੇਕ ਪਠੈ॥
੨੧੨॥ ਅਭਿਲਾ ਅਕਬਰ ਬਪੁਰੋ ਕਹੁ ਛਲਹਿ ਛਲਿ
 ਰਹਿਯੋ॥ ਭੇਦ ਪਾਇ ਨਿਕਸੇ ਗੀਤੁ ਮੈ ਬਿਹਰਿਯੋ॥ ਯਮੁ
 ਖਕੇ ਸੀਸ ਜੁਤਿ ਯਨੁ ਝਰਿਕਾ ਹੋ ਮਿਲਿਯੋ ਤੁਹਿ ਪਿਅ
 ਇ ਚਰਿਤ ਰਿਖਾਇ ਕੈ॥ ੨੧੩॥ ਜਨਿ ਕਬਰੋ ਚਿਨਹੈ ਸੇਵ
 ਤਭਈ॥ ਲਾਖਿ ਅਕਬਰ ਸੋ ਜਾਗਿ ਨਟਰਿ ਅਗੇ ਗਈ॥ ੨੧੪॥

ਦੁਮਕੀਮੁਹਿਛੰ ਅਧਿਕਨੀਕੀਲਗੀ। ਤਿਧੋਛਿਰਹੀਸੁਖ
 ਪਾਇਨਤਜਿਨਿਦੁਜਗੀ॥੧੨॥ **ਦਿਹਰ**॥ ਆਪੇਅਕਬਰਬੰ
 ਹਗਹਿਜੇਮੁਹਿਦੇਇਜਗਾਇ। ਤਿਧੋਛਿਰਹੀਸੇਈਗੋਪਨਹਿਨ
 ਤਹਿਲਗਾਇ॥੧੩॥ **ਚੋਪਈ**॥ ਐਸੀਬਾਤਸਾਹਸੁਨਿਪਈ
 ॥ ਲੈਪਨਹੀਤਿਹੰਓਚਲਈ॥ ਜੁਤੀਵੈਹਥਤਿਨਲਈ
 ॥ ਬੀਸਕਣਹਿਅਕਬਰਹਿਗਈ॥੧੪॥ **ਜਗਤਕੋਪਅ**
 ਧਿਕਤਬਭਗਿਯੋ। ਵੈਥਿਛਮਹਿਗਤਹਕਗਿਯੋ॥ ਤਮੈ
 ਐਚਿਤਗੁਨਿਵਹਡਗੀ॥ ਮੁਖਬਾਤਨਕਛੁਬਿਚਗੀ॥
 ੧੫॥ **ਅਜੋਗਾ**॥ ਤਹਿਥਿਛਮਹਿਡਗਿਆਪੁਰਿਲੀਗਯੋ
 ॥ ਅਨਿਓਕਰਜੁਮਮੀਤਕਛਿਤਕੋਲਯੋ॥ ਮਲੀਤਗੁਨਿ
 ਘਿਸਾਬਚਰਿਤਬਨਇਬਗੋਹਿਅਕਬਰਕੇਸਿਰਮਾਂਝ
 ਜੁਤਿਯਨੁਝਰਿਕਗੀ॥੧੬॥ **ਇਤਿਸੀਦਰਿਤਪਾਖਾਨ**॥ ਤੁ
 ਯਾਚਰਿਤੁਪਮੰਤੀਸਾਬਦੈਦਿਸੀ। ਏਕੀਸਚਰਿਤਸ
 ਮਾਪਤਮਸਤੁਸੁਭਮਸਤਾ॥੨੨॥੪੨੨੬॥ **ਅਛਗੀ**॥
 ਚੋਪਈ॥ ਗਧਾਵਤੀਨਗਰਇਕਭੋਗੇ॥ ਅਪੁ
 ਹਾਥਜਨੁਈਸਸਵੇਗੇ॥ ਕੁਛਕੇਤਰਾਜਤਹੰਗਈ॥ ਛੰਤ
 ਮਤੀਗਨੀਜਗਕਹਈ॥੧॥ ਤਕੋਅਧਿਕਰੁਪਉਜਿਯੋਗੇ॥ ਅ
 ਪੁਬਹਮਜਨਕਰਨਸਵੇਗੇ॥ ਤਾਸਮਤੀਨਿਭਵਨਤਿਯਨ
 ਗੇ। ਦੇਵਾਦੇਵਕੋਮਨਮਹੀ॥੨॥ **ਦਿਹਰ**॥ ਹੀਰਮਨਇਕ
 ਸਾਹੁਕਪੁਤਹੁਤਿਤਿਹੰਗੇ॥ ਤੀਨਭਵਨਭੀਤਗਥਿਖੇਤ
 ਸਮਉਤਨਐਗੇ॥੩॥ ਛਤਮਤੀਤਿਹੰਲਾਖਿਛਕੀਛੋਲ

ਛਰੋਤੋਰੁ ਨਾਨੁਪ ਬਿਖੈਸਮਤ ਵਨਕੀਤੀ ਨਭਵਨਨ
 ਰਿਆਨ॥੧॥੧੪੪॥ ਤਕੈਲਿਯੋਬੁਲਾਇਗੀਸਖੀਪ
 ਠਾਇਕੈ। ਕਹਿਯੋਮੀਤਮੁਸਕਾਇਸੰਕਤਿਯਗੋਸੈਕੋਭਾ
 ਗੁ॥੧॥੧੪੫॥ ਤਿਯੋਜੋਗੀਤਿਹੰਕਹਿਯੋਨਤਿਹੰਬਚਮ
 ਨਿਯੋਪਾਇਗੀਪਗੁਮੁਕਨਕਿਛੁਕਹਿਜਾਨਿਯੋ। ਹਇ
 ਭਾਇਬਹੁਭੰਤੰਗੀਦਿਖਾਇਕਗੋਰੋਸਮਿਯੋਨਤੰਸੰਮੁ
 ਕੁਰੁਪੁਪਜਾਇਕਗਿ॥੬॥ ਕਰਮਕਲਜੋਲਾਖੁਮੁਹ
 ਕਹੁਪਾਇਯੋ। ਲੀਜੈਰਥਉਚਾਇਤਿਯਗਿਨੰਹਿਜਾਇ
 ਯੋਜੋਗੀਸੰਨੇਹਭਯੋਲਹਿਲੀਜਿਯੋ। ਹਿੰਦੁਕਹੈਸ
 ਕਹਿਯੋਸੰਕਨਕੀਜਿਯੋ॥੭॥ ਭਜੁਗੀਤਿਹੰਕਹਿਯੋਨ
 ਤਿਹੰਤਕੋਭਜਿਯੋ। ਕਮਕੇਲਤਿਹੰਮਨਨਤਿਹੰਤ
 ਸੋਸਜਿਯੋ। ਨੰਹਿਨੰਹਿਸੋਕਤਨਸਤਕੀਤਹੰਭਯੋ॥
 ਤੇਤਬਅਬਲਕੋਕਪਾਪਿਕਚਿਤਮੈਢਯੋ॥੮॥
 ਪਈ॥ ਤੁਹੀਤਬੈਅਪਿਕਹਿਸਭਗੀ। ਕਠਿਨਕ੍ਰਿਪਨ
 ਹਥਮੈਪਗੀ। ਤਕੋਤਮਕੋਤੋਗੋਸੰਮਗਿਯੋ। ਕਾਇਮੁੰਗਢਿ
 ਤਉਪਸਭਗਿਯੋ॥੯॥ ਟੁਕਅਨੇਕਤਵਨਕੋਕੀਨਾ। ਭ
 ਮਿੰਗਕੋਭੀਤਰੀਨਾ। ਨਿਜੁਪਤਿਭੋਲਿਯੰਮਮੈਲਯੋ॥
 ਭੰਢਿਭਾਖਿਅਗੋਧਰਿਯੋ॥੧੦॥ ਮਰਮਾਂਝੁਚੁਅਇ
 ਤਿਹੰਮਰਗਿਯੋ। ਪੀਯੋ। ਲਹਿਬਹੁਨਿਮੁਖਯੋਭੋ
 ਰਨਸਮਾਇਯੋਜੀਯੋ॥੧੧॥ ਹਡੀਤੁਚਗਿਲੋਲਕੋਰੀ
 ਨੀਡਰਿਚਲਾਇ। ਗਤਮਾਸਦੰਨਭਏਅਸੁਨਰਯੋ

ਖਵਾਇ॥੧੨॥ ਚੰਪਈ॥ ਤੇ ਸੋਗਤਿ ਜਿਨ ਜਾਨੁ ਜਾਨਨ ਕ
 ਗੀ॥ ਤਪਸ ਅਪਿਕ ਕੇ ਪਤਿ ਖਤ ਗੀ॥ ਹੈ ਨਿਪਕੋ ਤਿਹ ਮ
 ਸਖ ਵਯੋ ਮੁਖ ਨਹੰ ਨਹੀ ਕਛੁ ਪਯੋ॥੧੩॥ ਇਤ ਸ੍ਰੀ
 ਚੰਦ੍ਰਪਾਯਾਨੇ ਚੰਦ੍ਰਾਚਰੰਦ੍ਰਪਾਸੰਤੀ ਸੰਬਾਰੰਦ
 ਸੰਬਾਰੰਦ ਸਚੰਤੰਤਮ ਪਤਮਸਤੁ ਸਕਮਸਤਾ ੨੨
 ੨॥੪੨੪੨॥ ਅਠਜੀ॥ ਵੇਰਗਾ ਬਿਸਲੇ
 ਤਗ ਬੇਰੰਜੁ ਨਗੜ ਕੇ ਈਸਾ॥ ਇੰਦ੍ਰੰਦ੍ਰੇ ਸੋਗੇ ਪੈ ਅਲਿਕਿ
 ਸਕੈ ਜਗਦੀਸ॥੧॥ ਚੰਪਈ॥ ਸ੍ਰੀਤ੍ਰਿਪੁਰਾਨਿ ਖਲਾਤ ਕੀਤ੍ਰਿਯਾ॥
 ਮਨਕੁ ਮਚੀ ਸਿਰਾ ਖੇਜਿ ਨਕਸੀ ਪਯਾ॥ ਅਪਿਕ ਤੁਨਿ ਕੋ ਰੁਪ
 ਬਿਗਜੋ॥ ਸ੍ਰੀਤ੍ਰਿਪੁਰਾਨਿ ਗਿਰੁ ਤਿਲਾਜੈ॥੨॥ ਵੇਰਗਾ ਨਵ
 ਲਕੰ ਅਗਿ ਇਕ ਸੁਹੇ ਪੁਤਰ ਹੈ ਸੁਕਮਾਗੀ ਵਿਗੀਤ੍ਰਿਪੁ
 ਗਿਕ ਲਤ ਕੋ ਰੁਪ ਨਿਹਰ॥੩॥ ਆਨੇ ਲਾ ਨਵ ਲਕੰ ਅਰ
 ਹਿ ਬਿਲੇ ਕਿਹਿ ਯੋ ਲਲਚਾਇਯੋ ਪਠੈ ਸੁਚਰੀ ਨਿਜੁ ਗਿਹ
 ਬੋਲਿ ਪਠਾਇਯੋ॥ ਅਪਿਕ ਮਾਨਿਗ ਚਿਗੀ ਹਰਖ ਉਪਜਾਇ
 ਕੋ ਹੋਰ ਮਹੀਤਿ ਜੁਤ ਪ੍ਰੀਤ ਅਪਿਕ ਮਚਾਇਕੈ॥੪॥ ਚੈਲ
 ਚੈਲ ਨੀਛਕ ਅਪਿਕ ਸੁਖ ਪਵੰਗੀ ਜੇ ਰਿਜਿ ਰਿਚ ਖਚਰਿ
 ਵੇਉ ਮੁਸਕਵੰਗੀ॥ ਲਪਟਿ ਲਪਟਿ ਕਰਿ ਜਾਂਹਿ ਨ ਚਿਨਇ
 ਕਛੇਰੰਗੀ ਹੋਰਿ ਅਪਨ ਕੇ ਪਨ ਕਰਨ ਮੋਹੰਗੀ॥੫॥ ਚੋਰ
 ਸਿਨਾ ਅਸਨ ਨਕਤ ਬਨਾਇਕੈ॥ ਕਮਕੋਲੇ ਲਮਚਾਇ
 ਅਪਿਕ ਸੁਖ ਪਾਇਕੈ॥ ਕਿਕ ਸਰੋਭੇ ਵੇਉ ਚੋਰ ਬਨਾਇਕੀ॥
 ਹੋਰਿ ਗਿਖ ਪ੍ਰਭ ਬਣਿ ਜਾਂਹਿ ਵੇਉ ਮੁਸਕਾਇਕੀ॥੬॥ ਚੰਪਈ

ਏਕਦਿਵਸਇਮਿਜਾਹਉਚੇਗਾਸੁਨੁਗਨੀਤੈਕਹਿਯੋਮਰ
 ॥ਜਿਨਤਵਨਥਾਥਿਲੈਕੈਅਈ॥ਦੁਹੁਅਨਹੈਕਪਉ
 ਪਜਾਈ॥੬੧॥੨੩੬੧॥੨੩੬੧॥੨੩੬੧॥੨੩੬੧॥੨੩੬੧॥
 ਬੁਧਿਛੇਛੇਨਗਰਦਿਵਉ॥ਦਿਵਉਭਿਪੁਨਿਤਿਭਿਲੈ
 ॥ਕਮਭੋਗਰਚਿਸਨੀਮਚੈ॥੬੨॥੨੩੬੧॥੨੩੬੧॥੨੩੬੧॥੨੩੬੧॥੨੩੬੧॥
 ਗਿਮੀਤਹਿਯਉਠਾਇਕੋਆਪੁਨਿਪਤਿਸੰਕਰੀਬਤਸਮੁ
 ਝਾਇਕੋ॥ਸਿਵਮੇਕੋਇਉਤਿਕਹਿਯੋਰਾਇਕਗਿਯੋ
 ਤਤੁਮੇਤੀਕੋਰਸਮੁਝਾਇਕਰਿ॥੬੩॥੨੩੬੧॥੨੩੬੧॥੨੩੬੧॥੨੩੬੧॥੨੩੬੧॥
 ਨਏਕਸਭਗੁਰੂ॥ਮਰਦੇਵਮੇਗਿਯੋਰਾ॥ਨਿਜੁਧਨੁ
 ਰਭੀਬਜਾਏਕੁਕਿਅਧਿਕਸਭਪੁਰਹਿਸੁਨਵੈ॥੬੪॥੨੩੬੧॥੨੩੬੧॥੨੩੬੧॥੨੩੬੧॥੨੩੬੧॥
 ਤੁਮਐਸਸਕਰਸੁਨਿਲੈਖੁਹਾ॥ਤਬਉਠਿਧੰਮਮਯੋਐਖ
 ਹਾਭੇਰਕਿਸੁਅੰਗਹਿਨਹਿਕਹਿਖੁਹਾ॥ਭੋਗਸਮੰਤਿਖਕਭਿ
 ਖੇਲਹਿਖੁਹਾ॥੬੫॥੨੩੬੧॥੨੩੬੧॥੨੩੬੧॥੨੩੬੧॥੨੩੬੧॥
 ਨੁਗਜਾਸੁਖਥੰਮਾਪਏਖਪਰੇਸੋਇਸੁਤਮੇਰਨਗਿਖਖੁਹੁ
 ਨਮ॥੬੬॥੨੩੬੧॥੨੩੬੧॥੨੩੬੧॥੨੩੬੧॥੨੩੬੧॥
 ਪਠੈਸੁਚਰੀਜਾਕੋਲੀਨਿਨਿਕਟਬੁਲਾਇ॥੬੭॥੨੩੬੧॥੨੩੬੧॥੨੩੬੧॥੨੩੬੧॥੨੩੬੧॥
 ਕਮਭੋਗਪ੍ਰੀਤਮਸੀਕੋਯੋ॥ਤਿਕਕਰਿਬੁਧੁਰਮਮੰਦਿਯੋ
 ॥ਕੁਕਿਕੁਕਿਪੁਰਸਕਲਸੁਨਾਇਸਾ॥ਭੋਗਸਮੰਗਨੀਕੋਅਈਸ
 ॥੬੮॥੨੩੬੧॥੨੩੬੧॥੨੩੬੧॥੨੩੬੧॥੨੩੬੧॥
 ਜੋਸਿਵਬਚਨਕਹਿਯੋਸੁਰੂ॥ਪਸੰਘਪਰੇਸੁਭਗਿਯੋਰੈ
 ॥੬੯॥੨੩੬੧॥੨੩੬੧॥੨੩੬੧॥੨੩੬੧॥੨੩੬੧॥

ਨਾਨਿਰਾਪ੍ਰਾਪ੍ਰਮੋਕਤੈ ਮਹਿਯੋਮੈ ਤਿਯਕਛੁਨਤਰਾਬਿਗਰੀਯ
 ੧੧੬੫ ਸਿਵਬਚੀਸਮਹਿਤਤੰਨਿਪਗਯੋਭਿਗਕਰਤਨਿਜੁਤਿ
 ਯਸੋਭੋਯੋਪੀਠਿਠਿਗਿਠਿਕੋਜਬਧੋਯੋਭਬਤਿਯਅਪ
 ਨੇਜਰਬੁਲੋਯੋ ੧੧੭੧ ਦੋਹਰਾ ਕਹੰਜਤਰਾਜਕਹਿਯੋਸਿਵਸੁ
 ਤਰੀਨੰਪੰਮਾਪਲੋਪਲੋਸੋਈਜਿਯੋਮੋਨਗਖਿਯੋਨਾਮ
 ੧੧੮੧ ਪਥਾ ਪ੍ਰਥਮਜਾਗੋਕੋਚੋਲਿਪਠੋਯੋਦੈਦਰਭਿਪੁਨਿਰ
 ਵਬੁਲੋਯੋਬਹੁਰਿਕੁਕਿਕੋਪੁਗਹਿਸੁਨਾਇਸਾਮਿਤਵ
 ਕੋਸੁਤਕੋਠਰਾਇਸਿ ੧੧੮੫ ਦੋਹਰਾ ਨਿਸੁਦਿਨਾਖਤਜਰ
 ਕੋਸੁਤਸੁਤਕਹਿਕਹਿਪੰਮਾਸਿਵਬਚਲਹਿਨਿਪਚੁਪਰ
 ਹਿਯੋਇਹੰਛਲਛਲਿਯੋਸੁਬੰਮ ੧੧੮੬ ਇਹੰਛਲਛਲਿਯੋ
 ੧੧੮੭ ਪਥਾ ਪ੍ਰਥਮਜਾਗੋਕੋਚੋਲਿਪਠੋਯੋਦੈਦਰਭਿਪੁਨਿਰ
 ੧੧੮੮ ਪਥਾ ਪ੍ਰਥਮਜਾਗੋਕੋਚੋਲਿਪਠੋਯੋਦੈਦਰਭਿਪੁਨਿਰ
 ੧੧੮੯ ਪਥਾ ਪ੍ਰਥਮਜਾਗੋਕੋਚੋਲਿਪਠੋਯੋਦੈਦਰਭਿਪੁਨਿਰ
 ੧੧੯੦ ਪਥਾ ਪ੍ਰਥਮਜਾਗੋਕੋਚੋਲਿਪਠੋਯੋਦੈਦਰਭਿਪੁਨਿਰ
 ੧੧੯੧ ਪਥਾ ਪ੍ਰਥਮਜਾਗੋਕੋਚੋਲਿਪਠੋਯੋਦੈਦਰਭਿਪੁਨਿਰ
 ੧੧੯੨ ਪਥਾ ਪ੍ਰਥਮਜਾਗੋਕੋਚੋਲਿਪਠੋਯੋਦੈਦਰਭਿਪੁਨਿਰ
 ੧੧੯੩ ਪਥਾ ਪ੍ਰਥਮਜਾਗੋਕੋਚੋਲਿਪਠੋਯੋਦੈਦਰਭਿਪੁਨਿਰ
 ੧੧੯੪ ਪਥਾ ਪ੍ਰਥਮਜਾਗੋਕੋਚੋਲਿਪਠੋਯੋਦੈਦਰਭਿਪੁਨਿਰ
 ੧੧੯੫ ਪਥਾ ਪ੍ਰਥਮਜਾਗੋਕੋਚੋਲਿਪਠੋਯੋਦੈਦਰਭਿਪੁਨਿਰ
 ੧੧੯੬ ਪਥਾ ਪ੍ਰਥਮਜਾਗੋਕੋਚੋਲਿਪਠੋਯੋਦੈਦਰਭਿਪੁਨਿਰ
 ੧੧੯੭ ਪਥਾ ਪ੍ਰਥਮਜਾਗੋਕੋਚੋਲਿਪਠੋਯੋਦੈਦਰਭਿਪੁਨਿਰ
 ੧੧੯੮ ਪਥਾ ਪ੍ਰਥਮਜਾਗੋਕੋਚੋਲਿਪਠੋਯੋਦੈਦਰਭਿਪੁਨਿਰ
 ੧੧੯੯ ਪਥਾ ਪ੍ਰਥਮਜਾਗੋਕੋਚੋਲਿਪਠੋਯੋਦੈਦਰਭਿਪੁਨਿਰ
 ੧੨੦੦ ਪਥਾ ਪ੍ਰਥਮਜਾਗੋਕੋਚੋਲਿਪਠੋਯੋਦੈਦਰਭਿਪੁਨਿਰ

ਦਾ ਬਲਿ ਜਾਇਐ ॥੪॥ **ਦੋਹਰਾ** ਸੁਹਰਿ ਏਕ ਬੁਲਾਇ ਕੈ
 ਤੇ ਕੇਰਈ ਪਠਾਇ ਮੇਕੋ ਮੀਤ ਮਿਲਾਇ ਕੈ ਕਰੈ ਕੋਰਿ ਉ
 ਪਾਇ ॥੫॥ **ਮਾਝਰੀ** ਜੈ ਸਖੀ ਮਿਲਾਇ ਸਜਨ ਮੁਹਿ ਚ
 ਹਿਯੋ ਜਾ ਕੇ ਬਿਸਾਖਿ ਸੇਖਰਈ ਹਿਯਾ ਦਹਿਯੋ ॥ ਜਿਯ
 ਅਵਤਉ ਡਿਮਿਲੈ ਸੇਕੈ ਕੋਰਿ ਕੈ ॥੬॥ ਲੋਕ ਲਾਜ ਕੁਲ
 ਕਾਨਿਕ ਗਏ ਕਠਿ ਕੈ ॥੭॥ **ਸਿਖਾਨੀ** ਸਖੀ ਬਿਸੇਖਰੈ ਰਤਿ
 ਤਪਾਇ ਕੈ ॥ ਆਨਿ ਪ੍ਰਿਯਾ ਕਹੰ ਪ੍ਰੀਤ ਮਰਯੋ ਮਿਲਾਇ ਕੈ ॥
 ਨਿਗਖਿ ਕੁ ਅਗਿਤਿ ਤ ਅਗਰਿ ਵਨੀ ਸੀਰਈ ॥ ਚਿਰਹੁ ਸ
 ਮੁਰਕੈ ਮੰਝ ਮਗਨ ਯੈ ਕੈ ਗਈ ॥੮॥ **ਚੰਪਈ** ਪ੍ਰੀਤ ਮਾਇਐ
 ਯੋ ਪ੍ਰਿਯਾ ਸੁਨ ਯੋ ਤੈ ਮੇਰੇ ਮਨੁ ਅਜੁ ਚੁਗਯੋ ॥ ਚੰਦੁ ਐਸ
 ਜਤਨ ਕਛੁ ਕਰੈ ॥ ਸਭ ਹਿਨ ਛੇਤਿ ਤਿ ਕੈ ਬਹਿ ॥੯॥
 ਜੇਤੁ ਹਿ ਕਹੈ ਮੇਰੇ ਸੇਕਿ ਯਹੁ ॥ ਮੇਰੇ ਪਤ ਤੈ ਨੈਕ ਨ ਡਰਿ
 ਯਹੁ ॥ ਸੁਗਨ ਮਾਪੈ ਨ ਧਰਿ ਯਹੁ ॥ ਮਹਿ ਬਿਖਲਿ ਧੰਮ
 ਸਿ ਧਰਿ ਯਹੁ ॥੧੦॥ **ਤਬ** ਅਬਲਾ ਨਿਜੁ ਪਿਤ ਬੁਲਾਯੋ ॥ ਪ
 ਕਰਿ ਬਹਿ ਤੈ ਮਿਤ੍ਰ ਰਿਖਾਯੋ ॥ ਸੁਨੁ ਜਾ ਸੁਗਾਇ ਤ ਅਧੀ ॥
 ਚਹਤੈ ਤਵ ਸੁਤ ਬਿਖਾਰੀ ॥੧੧॥ **ਦੋਹਰਾ** ਪ੍ਰਥਮ ਪ੍ਰਤਿ
 ਗਿਯਾ ਲੀਜਿ ਯੋ ਯਾ ਕੀ ਅਬੈ ਬਨਾਇ ॥ ਪੁਨਿ ਮੇਕੋ ਇਹੰ ਦੀ
 ਸਿਯੋ ਸੁਨਾ ਜਨ ਕੇਰਾਇ ॥੧੨॥ **ਜਬ** ਯੋ ਇਹੰ ਇਹੰ ਧਰ
 ਮੈ ਚੜ੍ਹੈ ਨ ਸੁਗਾ ਅਕਸਾ ਜਬ ਇਹੰ ਜਾਇ ਤਹੰ ਚੜ੍ਹੈ
 ਜਗ ਮੈ ਹੋਇ ਪ੍ਰਕਾਸ ॥੧੩॥ **ਦੋਹਰਾ** ਸਤਿ ਬਤਰ ਜੈ ਇਹੰ
 ਜਾਨੀ ॥ ਭੇਰਨ ਲਾਯੋ ਕਛੁ ਅਗਿਯਾਨੀ ॥ ਰਾਜ ਕੁ ਮਰਮੰ

ਨਾਇ॥੧॥ ਨਾਮਹੋਤਿਹੰਤੁਰੈਕਸੀਮਨਿਮਲਮਤੀਯਾਮਨ
 ਸਾਬਾਚਕਮਨਾਬਸਿਕਰਿਗਏਪੀਯਾ॥੨॥ ਪੁਤਤਹੰ
 ਇਕਸਹੁਕੇਨਾਮਹਇਮਹੁਬਾਹੁਪਸੀਲਸੁਚਿਬੂਤਨ
 ਮੈਗਫਿਯੋਬਿਧਤੈਖੁਬ॥੩॥ ਚੰਪੜਾ॥ ਅਮਿਤਤੁਰੈਕ
 ਰੂਪਬਿਰਜੈ॥ ਜਿਹੰਮੁਖਨਿਰਖਚੰਦ੍ਰਮਾਲਜੈ॥ ਸੁੰਦਰਸਮ
 ਤਕੀਕੋਉਨਹੀ॥ ਰੂਪਵੰਤਪ੍ਰਗਟਿਓਜਗਮਹੀ॥੪॥ ਜਬ
 ਰਨੀਵਹੁਕੁੰਅਗਨਿਹਯੋਯੋ॥ ਇਹੈਆਪਨੈਹਿਦੈਬਿਚਰਿ
 ਯੋਕੈਇਹੰਅਜੁਬੋਲਗਤਿਕਯੋਕੈਉਮਮਰਿਕਟਰੀ
 ਮਯੋਯੋ॥੫॥ ਲਹਿਸਹਚਰੀਇਕਹਿਤੁਬੁਲਾਈ॥ ਚਿਤ
 ਕੀਬਿਥਤਹਿਸਮਝਈ॥ ਮੇਰੀਕਹੀਮੀਤਸੋਕਹਿਖਹਾ॥
 ਜੋਮੁਰਿਆਸਜਿਯਨਕੀਚਹਿਖਹਾ॥੬॥ ਚੰਪੜਾ॥ ਸੁਨਿਆ
 ਤੁਰਬਚਕੁੰਅਰੈਕਸਖੀਗਈਤਹੰਧਇ॥ ਤਹਿਤਲੇਸ
 ਮਝਾਇਕੈਇਹੰਉਹਿਰਯੋਮਿਲਾਇ॥੭॥ ਮ॥ ੩॥ ਲਾਮ
 ਨਰਵੰਤਮੀਤਕੁੰਅਗਜਬਪਇਯੋ॥ ਲਾਖਿਛਬਿਓਲੇ
 ਲਾਅਮੇਲਗੇਸੋਲਾਇਯੋ॥ ਲਪਟਿਲਪਟਿਵਉਜਾਹਿ
 ਤੁਰਨਮੁਸਕਾਇਕੋਹਿਕਮਕੇਲਕੀਗੀਤਪ੍ਰੀਤਿਉਪਜਾ
 ਇਕੈ॥੮॥ ਤਬਲੇਸਜਾਗਿਹਰਨੀਕਿਆਇਯੋ॥ ਆਰਗੁ
 ਪਿਕਕੁੰਅਰਿਕਰਿਮਦਗਪਯਾਇਯੋ॥ ਗਿਯੋਯੋਮੰਤੁਹੈਨਿ
 ਪਤਿਖਟਪਗਾਇਕੋਹਿਤਬਹੀਤੁਰਤੁਹਿਲਿਖਤਿਯੋ
 ਜਾਗਬੁਲਾਇਕੈ॥੯॥ ਨਿਪਕੀਛਤਿਯੋਉਪਰਾਪਨੀਪੀ
 ਠਿਧਗਿਕਾਮਕੇਲਾਇਯੋਨਿਜਮੀਤਬੁਲਾਇਕਗਿਮਦ

ਕਿਯ

ਮੇਰੇ ਮਰਛ ਕੇ ਨ ਕੁਰ ਜੈ ਲਹਿਯੋ ਹੋਲੇ ਤਪ ਸ੍ਵੇਰੇ
 ਯੇ ਨ ਕੁਰ ਮੁਖ ਤੇ ਕਹਿਯੋ ॥੧॥ ਕਾ ਮੇਰੇ ਗਕਗਿ ਤਿਯਾ ਪਿ
 ਯਦੇ ਯੇ ਉਠਾਇ ਕੋ ॥ ਮੁਰਗ ਵ ਕੁਰੇ ਰਨ ਕਿਯੋ ਪਾਇ
 ਕੋ ॥ ਇਹੰ ਛਲ ਛੈਲੀ ਛੈਲ ਪਤਿ ਕੋ ਗਈ ॥ ਹੋ ਸੁ ਕਬਾ ਸਿ
 ਯਾ ਮਇਹੰ ਕਥਾ ਤਬੈ ਪੁਰਨ ਭਈ ॥੧॥ ॥ ੨੨੬ ॥ ੪੩ ॥੧॥ ਅ
 ਪਾਖਿਆਨ ਤੇ ਯਾਚੇ ॥ ਪੁਸਤੀ ਸੰਥਾ ੨੨੬ ॥੪੩ ॥੧॥ ਅ
 ਯਾ ਸਚ ਰਿਤ ਸਮਾਪਤ ਮਸਤਾ ॥੨੨੬ ॥੪੩ ॥੧॥ ਅ
 ਰਜਾ ॥ ਚੰ ॥ ਈ ॥ ਉਤਰੇ ਸਨਿ ਪਤਿ ਇਕਰ
 ਹਈ ॥ ਬਿਗਜ ਸੈਨ ਜਕੋ ਜਗ ਕਹਈ ॥ ਬੀਗਜ ਮਤੀ ਤਵ
 ਨਿਬਰਿ ਨ ਗੀ ॥ ਜਾਨੁ ਕਰਮ ਚੰਦ੍ਰ ਪ੍ਰੀਤਾ ਗੀ ॥੧॥ ਅਧਿਕੁ ਕੁੰਝ
 ਮੇਰੇ ਰੂਪ ਬਿਰਾਜੈ ॥ ਗਤਿ ਪਤਿ ਕੀ ਛਬਿ ਕੀ ਛਬਿ ਲਜੈ
 ॥ ਜੇ ਅਬ ਲਾਤ ਕੋ ਲਾਖਿ ਜਾਈ ॥ ਲਾਜ ਸਾਜ ਤਜਿ ਮਹ
 ਤ ਬਿਕਾਈ ॥੨॥ ॥ ੨੨੭ ॥ ਏਕ ਸਾਹੀ ਪੁਤਿ ਕਾ ਜੇ ਕੁਰੁਪ
 ਅਪਗਾਨਿ ਗਖਿ ਮਦਨਾ ਕੋ ਮਹੈ ਨਿਯਾਇ ਚਲਤ ਸਿਰ
 ਝਰਿ ॥੩॥ ਅ ॥ ਚੰ ॥ ਏਕ ਰਿਵਸ ਵਹੁ ਗਇ ਅਖੇਟ ਸਿ
 ਧਾਇਯੋ ॥ ਉਧੈ ਲਾਹਠਾ ਛਕੁ ਅਰਲਾਖਿ ਪਾਇਯੋ ॥ ਤਰੁ
 ਨ ਸਾਹੀ ਸੁਤ ਮਹੀ ਉਰਝਾਇ ਕੋ ॥ ਹੋ ਗਿਨਿ ਪਤਿ ਕੀ ਪੁ
 ਤਾ ਸੁਗਈ ਬਿਕਾਇ ਕੋ ॥੪॥ ਚੰ ॥ ਪਾਇ ॥ ਤਹੀ ਠਛਿ ਇਕ ਚ
 ਰਿਤ ਬਨਾਇ ਸਾਭੇ ਰਿਖ ॥ ਡੀ ਕੀ ਗੁਡੀ ਚੜ੍ਹਾਇ ਸਾਭੇ ॥
 ਇਹੈ ਸੇਰੇ ਸਪਠ ਵਾ ॥ ਭੇਰ ਚਿਤ ਕੋ ਨਿਪਤਿ ਜਤ ਵਾ ॥੫॥
 ਕਾ ਚੰ ॥ ਤਾ ਜੀਉ ਤੁਰਾਇ ਕੋ ਅਸਾਨੀ ਓੜਿ ਰਹੈ ਪੈਣਾ

ਚ

ਲਮਜਵਲਦੁਹੰਨੈਨੁੰਨਚਵਣਾਂ॥ ਅੰਜਨਦਿਵਇ
 ਬਡੁਬਿਸਿਖਚੜਇਕਿਖੁਸਲੀਨੁੰਬੜਇਨਲੇਕੈ
 ਫੁੰਨਚੜਵਣਾਂ॥ ਬਰਨਦਿਖਵਣਸੁੰਨੁੰਛਤੀਨਲਥ
 ਵਣਅਤੇਨੈਲਨਾਨਿਨੈਣਜੋਕਿਵੇਹਨੇਹੁਲਵਣਾਂ॥
 ਬੰਚੇਪੱਤਅਣਮੈਰੀਮੇਲੇਬਿਅਨਜਣਸਈਯੋਗੀ
 ਅਸਭੋਪਸਅਵਣਹੀਅਵਣਾਂ॥੬॥ **ਦੋਹਰਾ** ਗੁਡਿਖਾ
 ਬਿਖੇਸੰਦੇਸਲਿਖਿਦੀਨਿਕੁਅਭਿਪਠਇ॥ ਤਨਿਕਬਰ
 ਲਗੀਨਹੀਨਿਪੰਧਿਪੁਚੀਜਇ॥੭॥ **ਦੋਹਰਾ** ਪਤਿਖਾ
 ਕੇਰਿਲਖੀਪਿਅਕਹਾਂ॥ ਇਹੰਪਠਿਯੋਤਰੁਨੀਲਿਖਿਉਹੰ
 ॥੮॥ ਗੁਡਿਖਾਪਰਬੈਠੁਧਈ॥ ਚਿੰਤਨਕਰਹੁਚਿੰਤਮੈ
 ਰਈ॥੯॥ ਕੈਗੁਡਿਖਾਉਪਰਚਕਿਅਵਹੁ॥ ਨਤਰੰਗ
 ਤੇਰੇਭਿਜਵਹੁਜੋਤੁਹਿਗਿਰਨਧਰਨਿਪਰਦੇਉ॥ ਸੂਰਗਸਾ
 ਚਕਰਿਬਸਨਲੇਉ॥੧੦॥ **ਦੋਹਰਾ** ਮਤਪੱਛਸਤਸਪਤ
 ਪਿਤੁਪੈਰਨਕੁਕਲੋਸੇਇਜਿਗੁਡਿਖਾਤੋਭੁਮਿਪਰਿਪਤ
 ਨਤਿਹੰਗੋਇ॥੧੧॥ **ਦੋਹਰਾ** ਤੁਮਯੋਕੋਪਿਯੋਰਿਨਜਨ
 ਹੁ॥ ਸੁੰਗੁਅਕੈਯੋਕੋਪਹਿਚਨਹੁ॥ ਤੁਮੋਬਲਾਬਿਘਨ
 ਨਹਿਉਹੋ॥੧੨॥ ਯਮੈਦੇਖਿਪਵਧਰਿਲੈਹੋ॥੧੩॥ **ਦੋਹਰਾ** ਮੰਤ੍ਰ
 ਸਕਤਿਤੋਮੈਕਿਆਸੁਗੁਆਖਾਹਿਬਨਾਇ॥ ਸਕਤਿਖਾ
 ਗਿਕਰਿਆਇਯੋਸੁਨਰਜਨੁਕੇਰਾਇ॥੧੪॥ **ਦੋਹਰਾ** ਜਬ
 ਰਜੈਐਸੀਸੁਨਿਪਈ॥ ਚਿਤਕੀਸੰਕਸਗਲਾਬਿਸਰਈ
 ॥੧੫॥ ਉਤਰੋਤਰੋਰਿਪਰਚਕੁਯੋ॥ ਆਨੰਦਅਪਿਕਚਿੰਤਮੈ

ਬ ਚਿਯੋ॥੧੩॥ਅਨੰਦ॥ਕੁੰਭ ਅਰਕੁੰਭ ਅਰਿਕੇਤੀਰਪ
 ਚੁੰਢਿਯੋਆਇਕੋਕਾਮਭੰਗਕਿਯੋਰਖਉਪਜਇ
 ਕੋਸਾਹਤਬਲਗੇਦੁਰਪੁੰਚਿਯੋਆਇਕਗਿਹਿਤ
 ਬੈਤਰੁਨਸੋਬਤਕਹੀਪਿਨੈਨਭਗਿ॥੧੪॥ਅਬਤਿ
 ਖਤੁਮਰਸਾਹਮੈਗਹਿਮਾਗਿ॥ਇਹੀਧਲਰਖਉਪ
 ਰੋਤਮਹਿਭਗਿ॥ਦੁਕਦੁਕੁੰਭੈਪਸੁਗਿਯਜਾਇਯੋ॥
 ਹੋਤੁਹਿਭੇਦੇਹਮਾਜੁਇਹੋਫਲਪਾਇਯੋ॥੧੫॥ਨਿਪ
 ਚਿਤਚਿਤਭੀਤਰਕਛੁਨਕੀਜਿਯੋ॥ਨਿਗਖਿਹਮੋ
 ਚਰਿਤਅਬੈਹੀਲੀਜਿਯੋ॥ਬਾਗਿਤਿਹਰੇਕਨਬੰ
 ਕਨਪਾਇਯੋਹਿਮਸੰਭੰਗਕਮਾਇਹੰਸਤਗਿਯਜਾਇਯੋ
 ॥੧੬॥ਮੰਤ੍ਰਸਕਤਿਉਂਭੁਆਤਿਹੰਕਿਯੋਬਨਾਇਕੋਪ
 ਕਰਿਕਨਤੇਪਤਿਕੇਰਿਯੋਰਿਖਾਇਕੋ॥ਬਹੁਮਿਖਭੇ
 ਬਾਧਿਯੋਨਿਪਹਿਬਨਾਇਕਗਿਹਿਬਹੁਮਿਤਵਨਕੇਰਿ
 ਯੋਸੁਰਹਉਠਾਇਕਗਿ॥੧੭॥ਸਾਹਨਿਗਖਤੇਗੁਡਿਯਾਦ
 ਈਚੜ੍ਹਾਇਕੋ॥ਕਰਿਕੋਨਿਪਹਿਸੰਦੁਸੁਰਯੋਉਠਾਇਕੋ
 ॥ਪਿਯੰਹੀਨਿਗਖਤੇਮੀਤਰਯੋਪਹੰਚਾਇਪਗਿਹਿਭੇਰ
 ਅਭੇਰਨਕਛੁਜੜ੍ਹਸਕਿਯੋਬੰਚਰਕਗਿ॥੧੮॥ਦੋ
 ਰਾਸਾਹਸੁਤਾਨਿਗਖਤਪਤਿਉਂਗੁਡਿਯਾਦਈਚੜ੍ਹਾਇ
 ॥ਤਪਰਬੰਧੋਬਜੰਤਬੋਬਾਜਤਭੇਬਨਾਇ॥੧੯॥ਬਿ
 ਹਸਿਨਗਿਨਿਜੁਨਬੰਸਕਹਿਯੋਪਿਯੰਹਿਪੁੰਚਾਇਮਿ
 ਤਹਮੋਰਸਾਹਿਹੰਦੇਦਮਸੰਜਾਇ॥੨੦॥ਚੌਪਦਾ॥

ਇਹੰ ਛਲਾ ਮੀਤ ਸਰਨ ਪਹੁੰਚੇ ਯੋ। ਤੇ ਕੇ ਬਰਨ ਬਾਂਕਨ
 ਪਯੋ। ਨਿਜੁ ਪਤਿ ਭੇਦ ਅਭੇਦ ਨੂੰ ਚੀਨੀ। ਕਬਿ ਪ੍ਰਸੰਗ ਪੁ
 ਰਨ ਤਬ ਕੀਨੋ॥ ੨੧॥ 'ਏਤਿ ਸਾਂ ਚਰੇ ਤ੍ਰਿਪਾ ਖਸੇ ਤ੍ਰਿਪਾ ਚ
 ਰੇ ਤ੍ਰੇਭੁ ਪਸੰਤ ਮੇਖ ਦੇ ਦੇ ਇਸੇ ਸਤਾਈ ਸ ਚਰੇ ਤ੍ਰਿਸਮ
 ਪਤਮ ਮਤੋ॥ ੨੨॥ ੪੩ ੩੨॥ ਅਖਾਉ॥
 ਚੰਦ੍ਰਾਈ॥ ਪਲ ਵਲ ਦੇ ਸਭ ਤ੍ਰਿਨੀ ਗੈ। ਬੁਧਿ ਮਤੀ ਜੋ ਕੇ
 ਜਗ ਕੈ। ਜਬ ਤਨ ਤਹਿ ਬਿਰਪਤਾ ਆਇ ਸਾ। ਤਬ ਤਿ
 ਨੇ ਕਰ ਰਿਤ ਬਨਾਇ ਸਾ॥ ੧॥ ਦੁਇ ਸੰਦੂਕ ਜੂਤਿ ਖਨ ਭੇ
 ਮੁਹਰਨ ਕੇ ਕੁਲਿ ਸੁਨ ਤਉ ਚੇਗੇ। ਪੁਤ੍ਰ ਪਉਤਤਾ ਦਿਨ
 ਤੋਂ ਤਕੇ। ਉਦਿਤ ਭਏ ਸੇਵਕ ਹੰਦ ਕੇ॥ ੨॥ ਚੰਦ੍ਰਾ॥ ਜੁ
 ਕਛੁ ਕਰੈ ਤ੍ਰਿਖਾ ਮਨ ਹੀ ਸੇਵਕ ਹੰਦ ਬਨਾਇ॥ ਆਇ ਸੁ
 ਮੈ ਸਭ ਹੀ ਚਲੈ ਰਗੁ ਹੇਤ ਲਲਚਾਇ॥ ੩॥ ਚੰਦ੍ਰਾ
 ਜੋ ਅਗਿਆ ਤ੍ਰਿਖ ਕਰੈ ਸੁਮਨੈ। ਜੁ ਤਿਨੇ ਕੁਮੁਹੈ ਪਹਿ
 ਨੈ॥ ਅਜੁ ਕਲ ਬੁਢਿ ਖਾਮਿ ਜੈ। ਸਭ ਹੀ ਰਗੁ ਬੁ
 ਮਹੈ ਹੈ॥ ੪॥ ਜਬ ਤਿਹੁ ਨਿਕੁੰਡ ਬਸ ਭਵੈ। ਤਬ ਬੁ
 ਢਿ ਖਾਖ ਬਚਨ ਸੁਨੈ। ਜਿਖ ਤਲੇ ਗੇਇ ਰਗੁ ਬੁ
 ਮਗੇ। ਬੁਹਿ ਲੀਜਿ ਖੁਪੁਤਤਿ ਹੋਗੇ॥ ੫॥ ਜਬ ਵਹੁ
 ਤ੍ਰਿਖੇ ਗੰਗੀ ਭਈ। ਕਜੀ ਕਟ ਵਹੁ ਪਹਿਗਈ। ਕਰਮ
 ਪਰਮ ਜੋ ਪ੍ਰਥਮ ਕਰੈ। ਸੇ ਸੁਤ ਬਹੁ ਰਿਖ ਜਨੇ ਲੈ। ੬
 ਚੰਦ੍ਰਾ॥ ਕਰਮ ਪਰਮ ਸੁਤਾ ਬਲੈ ਕਰੈ ਪ੍ਰਥਮ ਬਨਾ
 ਇ। ਤਬ ਲੈ ਸੁਤਨ ਦੀ ਜਿਖ ਹੁਮੈ ਰਗੁ ਬੁਲਾਇ

॥७॥ **ਤੋਪ** ॥ ਕਿਤਿ ਕਰਿ ਨਨ ਬੁਢਿ ਯਮ ਰਿਗਈ ॥
 ਤਿਨ ਕੇ ਹਿਰੈ ਖੁਸਾਈ ਭਈ ॥ ਕਮ ਧਰਮ ਜੋ ਪ੍ਰਥਮ
 ਕਰੈ ॥ ਪੁਨਿ ਇਹ ਬੰਦ ਖਜੈ ਨ ਲੈ ॥ **੮** ॥ **ਦਰਗਾ** ਕ
 ਮ ਧਰਮ ਤੇ ਕੇ ਕਰੈ ਅਤਿ ਪ੍ਰਸਤਨ ਲਗਾਇ ॥ ਬੁ
 ਰਿਸੰਦੁ ਪਨੀਨ ਕੀ ਛੋਰਤ ਭੋਮ ਲਿਆਇ ॥ **੯** ॥ **ਤੋਪ**
 ਇਹ ਚਰਿਤ੍ਰ ਤਿਖ ਸੇਵਕਾਈ ॥ ਸੁਭਨ ਚਰ ਬੁਕੇ
 ਭਰਿਖਾਈ ॥ ਤਿਨ ਕੇ ਅੰਤ ਨ ਕਛੁ ਕਰਾਯੋ ॥ ਛਲ
 ਬਲ ਅਪਨੇ ਮੁੰਡ ਮੁੰਡਾਯੋ ॥ **੧੦** ॥ **ਦਰਗਾ** ਸੁੰਦਰੇ ਤੁ
 ਧਰਮ ਰਾਮਾ ॥ **੧੧** ॥ **ਦਰਗਾ** ਮੁੰਡਾ ਬੰਦਾ ਦੇ ਏਸਾ
 ਠਹੁ ॥ **੧੨** ॥ **ਦਰਗਾ** ਪੁਤ ਮਸਤ ॥ **੧੩** ॥ **੧੪** ॥ **੧੫**
੨ ॥ ਅਠਾਨੰ **ਦਰਗਾ** ਮਲਨੇ ਕੇ ਦੇਸੇ
 ਮਗਜ ਪੁੰਡੇ ਕਗੰਭੀ ॥ ਸਹੈ ਕਤਿ ਠਾਥ ਸਤ ਮਰਨ
 ਸਹਤਿ ਠੰਢੀ ॥ **੧੬** ॥ ਮਰਨ ਮਤੀ ਤਕੀ ਤਿਖਾ ਜੇ ਕੁਹ ਪੁ
 ਪਗਾ ਅਪੁ ਮਰਨ ਠਕੇ ਹੋਤਿ ਠੰਡੀ ਪੁ ਬਿਚਰਿ ॥ **੧੭** ॥
 ਚੇਲਾ ਮਤ ਠੰਡੇ ਏਕ ਸਹੈ ਪੁਤਾ ॥ ਸਕਲ ਗੁਨ ਨਹੀ
 ਤਰੁ ਤਰੁ ਮੁੰਡ ਮਰਨ ਸੁਪ ॥ **੧੮** ॥ **ਦਰਗਾ** ਮਜ
 ਬੈ ਤਿਖਲ ਹਿਯੋ ॥ ਤਕੈ ਤਬੈ ਮਰਨ ਤਨਗ ਹਿਯੋ ॥ ਤਰੁ
 ਨਿਤ ਰਿਨ ਤੇਰੀ ਲੁਭਾਈ ॥ ਨਿਗਖਿ ਸਜਨ ਛਾ ਬਿਰੀ ਬਿ
 ਕਾਈ ॥ **੧੯** ॥ **ਦਰਗਾ** ਤੁਤੀ ਪਠੈ ਤਹਿ ਗਿਰੇ ਬਿਲਿ ਪਰਿਯੋ
 ॥ ਕਮੇ ਭਗਤ ਸੈ ਬਹੁ ਭੰਤਿ ਕਮਾਇਯੋ ॥ ਸੇਇ ਸਾਜ ਬਜਾ
 ਤਤ ਬਤ ਹਿ ਬੁਲਾਵਈ ॥ ਹਿਤ ਹਿ ਕੇ ਸਗੀਤ ਪ੍ਰੀਤਿ

ਪਜਾਵਈ॥੫॥**ਚੌਪਈ॥** ਤੁਹੀਉਕਤਸਹੁਜਾਗਿਯੋ॥
 ਪੁਛਨਤਹਿਅਪੁਖੀਲਾਗਿਯੋ॥ਜਤਹੁਤੀਕਹੰਤੁਹਨਿ
 ਬਤਵਹੁ॥ਹਮੇਚਿਤਕੇਭਗਮਮਿਟਵਹੁ॥੬॥ਸੁਨਹੁਸ
 ਹਮੈਬਚਨਉਚੈ॥ਤੁਮੇਚਿਤਕੇਭਗਮਉਤੈਗਮੇਹੁਦੁ
 ਏਕੈਯਾਬਗਈ॥ਏਤਤਬੈਪਸਵਗਨੁਭਈ॥੭॥**੨੦**
 ਗਾਐਸਨਿਸੰਕਰਿਸਾਹਕੀਦੀਨੈਬਹੁਰਿਸਵਾਇ॥ਤੁਭੁ
 ਮੀਤਪੈਚਲਿਗਈਯਾਭਜੀਲਾਪਟਾਇ॥੮॥ਇਤਿਸ੍ਰੀ
 ਚਰਿਤ੍ਰਪਾਖਿ॥੧੨੩॥**ਚੌਪਈ॥** ਤੇਭੁਪਸ੍ਰੀਸੰਬਦੇਦਾਇ
 ਜੇਤੀਸੇਵੈਚਰਿਤ੍ਰਸਮਾਪਤਮਸ੍ਰੀ॥੨੨੪॥੧੪੩੫
 ਅਠਜੀ॥ **ਦੋਹਰਾ** ਰੇਸਬਾਵਨੀਕਿਹੈਮਲ
 ਵਨਮਗਾਂਵਗਾਮੈਨਕਲਾਤਕੀਤੁਹਨਿਜੇਕੁਪਅਪਗਾ
 ॥੧॥**ਦੋਹਰਾ** ਰੇਤਕੇਗੈਪੁਸਟਅੰਗਸਭਠੰਗਾ॥ਦਿਗਪਪੁ
 ਸਟਾਸਮਤਹੁਨਿਦੁਤਿਯਨਾਗਮੈਐਐ॥੨॥**ਅਭਿਨਾ**
 ਠੰਜਰਗਇਕਗਾਂਉਤਵਨਕੇਅਐਐ॥ਪਿਸਾਧਮ
 ਤੈਅਧਿਕਤਵਨਦੁਖਪਾਇਐ॥ਪਨਿਚਹਿਯੋਜਟਿਯਾ
 ਤਿਨਦੇਯੋਊਠਾਇਕੋਹਿਨਿਗਖਤਵਨਿਕੁਪਗਹਿਯੋਊ
 ਮਝਾਇਕੈ॥੩॥**ਚਿਤਮੈਕਿਯਾ** ਬਿਚਰੁਜੁਯਕੋਪਾਇਐ॥
 ਏਕਪੁੰਡਰੀਕਤੋਭਜਿਕੈਉਪਜਾਇਐ॥ਅਧਿਕਬਲੀਸੇ
 ਹੁੰਦੈਸਭਜਗਜਾਨਿਐ॥ਹਤਕੇਰੀਲਸਮਨਨੇਅੰਗਬ
 ਥਾਨਿਐ॥੪॥**੨੦੪** ਠੰਜਰਗਇਕਸਹਚਰੀਤਕੇਰਈਪ
 ਰਾਇ॥ਨਿਸੰਕਰਿਪਨਦੈਪਨੈਭੇਰਸਕਲਸਮੁਝਾਇ॥੫॥

੨੨੨ ਸੁਨਤ ਸੁਚਰੀ ਬਚਨ ਤਹੰ ਕੋ ਜਤ ਭੀ ॥ ਭੀ ਤਿ
 ਭੀ ਤਿ ਸੋ ਤਹਿ ਤੁਨਿ ਸਮੁਝਤ ਭੀ ॥ ਪਥਾਇ ਖਿਹਿ ਇਹੰ
 ਤਿ ਕਹਿਓ ਸਮਝਾਇ ਕੋ ॥ ਹਿਮਿਲਿ ਹੈ ਤੁਮ ਸੋ ਅਜੁ ਸੁਤੀ
 ਆਇ ਕੋ ॥ ੬੦ ॥ ਜਗਤ ਪਰਨਾ ਸਿਵੈ ਹੈ ਅਟਕਤ ਭਈ ॥ ਅ
 ਰਧਾ ਤਿ ਤਿਹੰਤੀ ਗੰਮਲ ਨ ਕਹਿਤ ਗਈ ॥ ਫੁਲ ਪਾਨ ਮਦ
 ਪਾਨ ਸੇਜ ਸੁਭ ਕੰਕਰਿ ਯੋਹਿ ਭਜੀ ਸਿਗਗਨਿ ਸੁਤਿ ਯਾ ਸੁਰ
 ਤਿ ਐਸੀ ਮਚਿਯੋ ॥ ੬੧ ॥ ਨਿਸਿਗਗੀ ਕੋ ਕੇਲਤੁ ਗਨਿ ਦ੍ਰਿੜ੍ਹਪ
 ਇਕੋ ॥ ਬਿਨੁ ਰਾਮਿ ਨ ਕੋ ਰਏ ਰੀਤੁ ਮੁਖਾਇ ਕੋ ॥ ਕਹਿਯੋ
 ਬਿਹਸਿ ਪਯਮੈ ਇਕ ਚਰਿਤ੍ਰ ਦਿਖਾਇਹੀ ॥ ਹਿਨਿ ਜੁਨਾਇਕ
 ਕੋ ਮਹਿਤਿ ਤੇਰਾ ਆਇਹੀ ॥ ੬੨ ॥ ਰੂਪੁ ਧਰਿ ਧਰਨ ਪਰਤੀ
 ਜਾਇ ਕੋ ॥ ਬਾਇਭਈ ਮੁਗਯੋ ਰਈ ਉਠਾਇ ਕੋ ॥ ਮੁਦਿ ਮੁਦਿ
 ਮੁਖਾ ਖਤ ਕਹਉ ਕਰਤੈ ॥ ਹਿਰੇ ਖਹੁ ਲੋਗ ਸਭਾਇ ਖਿਅਮ
 ਰਸਤੈ ॥ ੬੩ ॥ ਜਿਯੋ ਉਚਤ ਕਿਹਾਇ ਪੁਕਾਰੈ ਸਿ
 ਰਾ ਨਿਕਉ ਪਾਨ ਉਬਾਗੈ ॥ ਤਿਯੋ ਤਿਯੋ ਮੁਦਿ ਮੁਦਿ ਮੁਖਲੇਈ
 ॥ ਨਿਕਸਨ ਸੰਸਾਰ ਬਾਸੇਈ ॥ ੬੪ ॥ ਸਸਕੁਲੈ
 ਭੂਮਿ ਮੁਗਯੋ ਹੈ ਗਿਯੋ ॥ ਗਮ ਬਾਸਿ ਯਨ ਅਨਿਪਯੋ ਯੋ
 ਖਿਨ ਹਿਯੋ ॥ ਜਿਯੋ ਤਕੁ ਤਿਯੋ ਜਾਨਿ ਗਈ ਲਪਟਾਇ ਕੋ ॥
 ਹੋਮ ਲਿਹਲਿ ਚੁਤਨੈ ਸੰਪਿਯੋ ਯੋ ਖਪਾਇ ਕੋ ॥ ੬੫ ॥ ਅਰਧੁ
 ਪਰੀ ਜਿਨੁ ਕਰ ਖਿਹਿ ਸੰਪਾਯੋ ॥ ਗਮ ਬਾਸਿ ਯਨ ਠਾਢੇ
 ਸਿਤ ਨਿਹਿਯੋ ॥ ਮੁਦਿ ਮੁਦਿ ਮੁਖਨ ਕਹਾ ਕਹਿ ਕੋ ॥ ਹਿਬਤ
 ਰੋਗ ਪਤਿ ਮੋਹਨ ਬੈਚੀ ਮਾਯੋ ਰਈ ॥ ੬੬ ॥ ਦੁਪਈ ॥ ਸਭ ਹਿਜੇ

ਖਤਪਤਿਕੋ ਮਾਗਿਯੋ॥ ਗ੍ਰਾਮ ਬਾਸਿਯ ਨੁਕਲੁ ਨ ਬਿਚਾਰਿਯੋ॥
 ਪਤਿਕੋ ਬਿਗਸਰਨ ਤਜਿ ਗਈ॥ ਤਕੇ ਹੁਤ ਜਾਇ ਗਿਯੁ ਰਈ॥
 ੫੧॥ ਏਤ ਸ੍ਰੀ ਚਰੰ ਪ੍ਰਬਾਨੇ ਰੇਖਾ ਚਰੰ ਰੇਖੁ ਪਮਰੰ
 ਮੁਖਾ ਦੇ ਦਾਇਸੋ॥ ਤੀਸ ਚਰਿਤ ਸਮਾ॥ ਤਮ ਸਤੁ॥ ੨੩॥ ੪
 ੩੬੩॥ ਅਫਜੀ॥ ਮੰਤ੍ਰੀ ਯੋ ਬਚਾ ਦੋਹਰਾ
 ਇਕ ਰਾਜ ਮੁਲ ਤਨ ਕੋ ਬਿਰਧ ਛੱਡ ਤਿਹੰ ਨਾਮ॥ ਬਿਰਧ ਦੇ
 ਹਤ ਕਰੈ ਜਾਨਤ ਸਿਗਰੇ ਗ੍ਰਾਮ॥ ੧॥ ਚੰ ਪ੍ਰਬਾਨੇ॥ ਤਕੇ ਪੰਮ ਪੁੰਤਨ
 ਚਿਭੋ ਗ੍ਰਾਮ ਜਾ ਅਧਿਕ ਬਿਰਧ ਪੁੰਦ੍ਰੋ ਗਯੋ॥ ਏਕ ਨ ਰਿਤ ਬਯੋਰ
 ਬਿਯਾਪੀ॥ ਅਧਿਕੁ ਪੁਜਾ ਕੇਤਨ ਅਧੀ॥ ੨॥ ਸ੍ਰੀ ਬਰਗਿਯਾ
 ਛਮਤੀ ਜਗ ਕਰੈ॥ ਜਿਹੰ ਲਾਖਿ ਮਰਨ ਬਕਿਤੁ ਪੁੰਦ੍ਰੋ ਹੈ॥ ਸਿਰ
 ਨੀਤੁ ਨੀਜ ਬਭਈ॥ ਮਰਨੁ ਕੁ ਮਾਗਿ ਰਿਖਿ ਕਰਿ ਗਈ॥ ੩॥ ਤ
 ਦਿਨ ਤੋਂ ਹਰਿ ਅਰਿ ਬਾਸਿਭਈ॥ ਗਿਯੁ ਕੀ ਭੂਲਿ ਸਕਲ ਸਧਿ
 ਗਈ॥ ਪਠੈ ਸਹਜ ਚੀਤਾ ਚਿਬੁ ਲਾਯੋ॥ ਕਮਭੰਗੁ ਚਿਮਨਿ
 ਕਮਯੋ॥ ੪॥ ਅੰਤਿ ਲਾ॥ ਤਰੁ ਨਿਪੁਰ ਖੋਕਤੁ ਰੁਨਿ ਜਦਿ ਨ ਤਿ
 ਯਪਵਈ॥ ਤਨਿ ਕਨਕੋ ਰਿਯੋ ਚਤੁਰ ਗੇਲ ਪਟਵਈ॥ ਨਿ
 ਗੰਧ ਮਗਨੁ ਪੁੰਦ੍ਰੋ ਹੁਤ ਸਜਨ ਕੇ ਰੁਪਮੈ॥ ਹੋ ਜਨੁ ਪਨੁ ਰਲੇ ਯੋ
 ਗਇ ਜੁ ਅਗੰਜੁ ਪਮੈ॥ ੫॥ ਬਿਰਧ ਛੱਡਤ ਬਲਗੰ ਪੁੰਦ੍ਰੋ
 ਅਨਿਕ ਗਿ॥ ਗੰਧੀ ਲਾਯੋ ਦੁਰਾਇ ਮਿਤ੍ਰ ਚਿਤਮ॥ ਨਿਕ ਗਿ॥ ਤਰੇ
 ਖਟਕੇ ਬਾਧਤਾ ਹਿਤ੍ਰ ਰਾਖਿਯੋ ਹਿਟ ਰਿਅਗੇ॥ ਨਿਜੁ ਪਤਿਕੋ
 ਇਹੰ ਬਿਧਿ ਭਾਯੋ॥ ੬॥ ਚੰ ਪ੍ਰਬਾਨੇ॥ ਜਾਨਿ ਯਤ ਰਵ ਬਿਰਧ
 ਰੁਮਭੇ ਯੋ ਬੇਲਤ ਅਖੇਟੁ ਤੇਰਿ ਗੇਯੋ॥ ਤੁਮ ਕੋ ਅੰਜਿ

ਗਗਿਲੀਨੋ॥ ਤਤੇਤਮਸਭਕੁਤਜਿਦੀਨੋ॥ ੭॥ ਸੁਨਿ
ਤਿਯਮੈਨਬਿਰਪੁਯੈਗਯੋ॥ ਜਗਨਅਨਿਬਿਯਪਕਭਯੋ॥
ਕਹੈਤੁਅਬਹੀਜਓਸਿਕਗਾਮਰੋਡੀਛਣਖਗਾ॥ ੮॥
ਕਹਿਬਚਨਅਖੇਟਕਗਯੋ॥ ਗਨੀਟਰਿਜਰੋਕਦਯੋ॥ ਨਿਸੁਭੇ
ਖੇਲਿਅਖੇਟਕਅਯੋ॥ ਭੇਰਅਭੇਦਜੜਕੁਨਪਯੋ॥ ੯॥
॥ ਏਕੇਸ਼ੋਰਸਿਤਪਾਖਿਯਨੋ॥ ਤੇਯਾਰਹੈਤੁਕਪਮੰਤ੍ਰੀਸੰਤ
ਦੇਵਦੇਵੈਕਦੇਵੈ॥ ੧੦॥ ਤਸਮਪਰੰਮਸੁਤਾ॥ ੨੩॥

੪੩੭੨॥ ਅਠਜੀ॥ ਮੰਤ੍ਰਾਯਥਾਯੋਰੇਰ
॥ ਸਹਚਿਚੱਛਨਪੁਗਬਿਖੈਸਿਧਾਚਿਚੱਛਨਗਇਅ
ਤੀਚਿਚੱਛਨਭਗਜਾਹਿਚਿਚੱਛਨਕਾਇ॥ ੧॥ ਚੰਪ
੨॥ ਸਰਵਕੁਪਜਹੰਫੁਲਵਗੀ॥ ਬਾਇਬਿਲਾਸਭ
ਭੀਹਿਤਕਗੀ॥ ਸਰੀਤਨਿਕਨੋਰਬਰਬੈਯੋ॥ ਲਖਿਛਬਿ
ਇਤੁਬਕਿਤੁਯੈਰੋ॥ ੩॥ ਸੰਵੈਯਾ॥ ਬਾਲਹੁਤੀਬਿਖਰ
ਨਕਲਾਇਕੁਪਲਸੈਜਿਹੈਕਜਗਭਗੀ॥ ਖੇਲਿਅਖੇ
ਕਅਵਤਹੁਇਲੁਛਕਹੁਵਹੁਨਗਿਨਿਹਗੀ॥ ਐਚਿਬ
ਗਿਯਗਹਿਕੈਬਹਿਯੰਤਿਨਬਤਸੁਨੀਇਨਰਜਦੁਲਗੀ॥
ਕਪਭਗੀਬਿਨੁਅਗਿਜਗੀਮੁਖਨਿਯਾਇਹੀਨਉਚਵਤ
ਨਗੀ॥ ੪॥ ਚੰਪ੨॥ ਤੇਸੀਯਾਹਨਿਪਤਿਜਬਕਿਯੋ॥ ਭੰਤਿ
ਭੰਤਿਤੋਕਰਸੁਲਿਯੋ॥ ਗੈਨਿਰਿਵਸਤ੍ਰਿਯਪੰਮਬਿਹੈਗਾ
ਐਗਨਿਯਨਕਨਬੁਲਾਵੈ॥ ੫॥ ਚੰਦਾ॥ ਤਬਰਨੀਚਿਚੱਛ
ਨਮਤੀਕੋਪਭਗੀਮਨਮੰਨੀ॥ ਪੀਤਬਰਨਤਨਕੋਭਯੋਪਨ

ਚਬਵਤਨਾਂਹਿ॥੫॥ਚੋਪਈ॥ਗਜਾਸਹਿਤਮਾਜੁਹੰਨਿਡ
 ਰਿਹੋ॥ਨਥਜਾਨਿਜਿਯਨੈਕਨਟਰਿਹੋ॥ਇਨ੍ਹਦੁਮੁਸਿਪੁਤਨਿ
 ਪਕੈਹੋ॥ਪਨੀਪਨਤਬੈਮੁਖਦੈਹੋ॥੬॥ਆਖਯਾਦਾਬਿਖ
 ਟਤਗਈਗੁਡਨਬਨਾਇਕੈ॥ਨਿਜੁਨਥਹਿਭਜਨਮੈਮਕ
 ਗੁਖਾਇਕੈ॥ਗੀਛਿਗੀਛਿਵਹਮਹਿਯੋਤਬੈਤਿਯੋਯੋਕੋਯੋਰ
 ਜਾਹਿਬਹਿਕਰਿਨਥਸਵਤਕਹੰਗਹਿਲਿਯੋ॥੭॥ਇਨ੍ਹਗਜਾ
 ਕੇਗੁਡਿਯਨਕਿਯਾਬਨਾਇਕੈ॥ਤਤੇਮੁਰਪਤਿਮਹਿਯੋਅਪਿ
 ਕੁਦੁਖਪਾਇਕੈ॥ਖੁਕੁਤਿਯਾਕੀਅਬਹੀਕ੍ਰਿਅਉਪਾਹਿਹੋ
 ਚੋਪਥਮਮੁਡਿਕੈਮੁਡਬਹੁਹਿਯੋਮਹਿਹੋ॥੮॥ਲਏਪ੍ਰਜਾਸ
 ਭਸੰਗਤਹੀਆਵਤਭਈ॥ਜਹੰਖਟਤਟਗਰਿਹੋਉਗੁਡਿਯ
 ਨਗਈ॥ਸਭਨਲਹੋਚਖੁਭੁੰਮਿਲਏਤੇਕਾਢਿਕੈਹੋਮੁਡਿ
 ਸਵਤਿਕੈਮੁਡਨੰਕਪੁਨਿਬਢਿਕੈ॥੯॥ਮੁਡਿਮੁਡਕਟਿਨਾ
 ਕਬਹੁਹਿਯੋਮਹਿਯੋ॥ਉਹਿਬਿਧਿਪਤਿਹੋਨਿਯੋਛਲ
 ਯਾਕਹੰਟਹਿਯੋ॥ਚੰਚਲਨਕੇਭੇਦਨਾਂਹਿਕਿਨਹੁੰਲਾਹਿਯੋ॥
 ਹੋਸਾਸਤ੍ਰੀਸਮਿਤਰੁਬੇਦਪੁਰਨੈਕੈਕਹਿਯੋ॥੧੦॥ਏਤ੍ਰਸ੍ਰੀ
 ਰਿਹੰਪਾਖਯੋਨੈਯੋਯਾਚਰੇਤ੍ਰਕਪਮੰਤ੍ਰੀਸੰਚਾਰੇਦਾਏਸੰਚ
 ਤ੍ਰੀਸੰਚਰਿਤਸਾਪਤਮਸਤ੍ਰੀ੨੩੨।੪੨੮੨।ਅਭੁਰੀ
 ॥ ਮੰਤ੍ਰੀਯੋਦਾਦਾਹਾਸਹੰਟਕੋਟੇਡ
 ਬਿਖੈਨਿਪਤਿਕਲਾਇਕਬਲਾਕਟਿਜਾਕੀਮ੍ਰਿਗਰਜਮੀ
 ਮ੍ਰਿਗਸੈਨੈਨਵਿਸਲਾ॥੧੧॥ਚੋਪਈ॥ਨਿਪਚਸੈਨਤਹੰਕੋਨਿ
 ਪਬਗਾਅਪਿਕਰਬੁਸੁਨਿਯਤਜਕੇਪਗਾਭੰਤਿਭੰਤਿ

ਤੇਭਗਵਾਨਾਇ॥ ਨਿਗਿਖਪ੍ਰਭਾਵੇਵੇਸਲਾਜਾਵੈ॥ ੨॥ ਨੈਸ੍ਰ
 ਗਇਭਾਵੇਕੇਸੁਤਤਹ॥ ਤਕੇਰੁਪਨਸਮੇਕਉਮਹਿਮਹਿ॥
 ਅਧਿਕਤਹੁਨਿਕੇਰੁਪਸੁਹਵੈ॥ ਨਿਗਿਖਕਾਇੰਚਨਸਿ
 ਗਨਿਖਵੈ॥ ੩॥ ਜਬਤਿਖਤਿਨਤੁਰੀਨਗਲਹ॥ ਮਨ
 ਕ੍ਰਮਬਚਮਨਮੈਖੰਕਯ॥ ਪਰੇਸਹਚਗੀਖਾਹਿਬੁਲਭੁ
 ॥ ਕਮਭਗਤਿਹਸਾਬਕਮਉ॥ ੪॥ ਅਭੈਯਾਪਰਮਪਟ
 ਕੀਭੁਲਾਨਿਏਕਸਵਰਿਕੈ॥ ਤਪਰਭੁਲਤਭਈਬਿਚ
 ਗਬਿਚਾਰਿਕੈ॥ ਖਾਹਿਚੜ੍ਹਪੀਪਗੀਖਾਬੁਲਾਇਹੋਰਿ
 ਅਰਧਰਤਿਗੋਘਰਕੋਤਾਇਬਹਾਇਹੋ॥ ੫॥ ਖਾਪੀਰਿਕਹੰ
 ਵੈਤਰੇਬਹਾਇਕੈ॥ ਰੇਸਮਕੀਰਿਵੈਡੈਚਰਿਲਗਾਇਕੈ॥
 ਜੇਯਕਨਿਪੁਕਬਹੁਲਹਿਜਾਇਹੋਰਿਜਾਨਿਪੀਘਚੁ
 ਪਿਰਹਿਯੋਕਹਿਸਾਇਕੈ॥ ੬॥ ਅਰਧਰਤਿਪੀਰਿਗ੍ਰਹਤਰੇ
 ਬਹਾਇਕੈ॥ ਡਿਗਹਿਖੋਚਿਪ੍ਰੀਤਮਹਿਲੇਤਚਕਾਇਕੈ॥
 ਨੀਸੰਗਤਿਹਅਨਿਮਿਲਾਵੈਤਕਗੋਹਿਜਾਨਕੇਲਕੀ
 ਸਮੈਸਖੀਸਭਜਾਹਿਦਰਿ॥ ੭॥ ਤਵਨਭਾਵੇਕਨਿਤਿਪ੍ਰਤਲੇ
 ਤਬੁਲਾਇਕੈ॥ ਏਕਰਿਵਸਗਿਹਹਨਨਦੇਹਿਬਹਾਇ
 ਕੈ॥ ਐਚਿਐਚਿਤਿਹਲੇਤਨੇਛੈਰਤਏਕਛਿਨੋਹਿਅ
 ਨਿਤਿਖਾਕੇਧੰਮਸੇਛੈਨਿਪਏਕਦਿਨ॥ ੮॥ ਰਵਨਲਹਿ
 ਖੋਚੇਗਿਯੰਭੁਟਬੁਲਾਇਯੋ॥ ਬਿਨੁਰਨੀਕੇਕਹੰਸੁਜਾਹ
 ਮੰਗਾਇਯੋ॥ ਨਿਗਿਖਗਾਇਤਿਹੰਕਹਿਤਸਕਰਜਗਤਭ
 ਯੋਹਿਯਾਹਿਨਦੈਯਾਨਕਛਿਅਸਿਕਰਲਯੋ॥ ੯॥ ਨਿ

ਕਸਾਹੋਕੁਪੁਤਹੋਤਸੁਕੁਮਗੋਨੋਇਕਾਕਰਨਸਾਸਤ੍ਰਪਦਜ
 ਨ੍ਰਤ੍ਰਿਪਛੇਸੁਪਗ॥੨॥ ਏਕਾਦਸਸੁਤਤਵਨਕੇਨਿਰ
 ਖਿਯੋਅਛਲਕੁਮਾਗਿਅਬਹੀਗਤਿਯੋਸੋਕੋਰੋਕੀਕਰਿਤ
 ਈਸੁਮਰ॥੩॥ ਏਕਸਖੀਤਯਤੁਰਪੁੰਧੀ
 ਆਇਕੋਅਛਲਮਤੀਯੋਗੋਸੋਲਾਇਕੋਸੀਚਿ
 ਸੀਚਿਕੈਬਹਿਜਗਵਤਜਬਭਈਹਿਸਕਲਚਿਤਕੀ
 ਬਤਕੁਅਰਿਕੀਲਹਿਗਈ॥੪॥ ਕੁਅਰਿਚਿਤਕੀਬਤ
 ਸਕਲਮੁਹਿਤਖਿਯੋਪੀਯਾਕੀਗੁਨਮਨਮੈਰਖਿ
 ਯੋਜੋਤੁਮੋਗਿਯੁਰੋਸੁਮਹਿਕਯੋਜਿਯੋਹਿਬਿਰਹ
 ਚਿਕਲੁਹੋਤੁਜਿਨਿਦੀਜਿਯੋ॥੫॥ ਕਹਕੋਸਖਿਤੋ
 ਹਿਕਹਨਹਿਅਵਈਹੋਗਿਮੀਤੋਕੁਪਹਿਯਾਲਲ
 ਚਵਈਕੈਵਕੋਅਬਹੀਮਹਿਅਨਿਮਿਲਾਇਯੋ॥
 ਹੋਨਤਮੋਗਿਯਨਕੀਅਸੁਕਾਇਯੋ॥੬॥ ਜੁਕਛੁ
 ਕੋਸਖਿਮੋਹਿਵਹੈਕਸਜਕੋਗਪ੍ਰਾਨਲੇਤਤਵਹੋਤ
 ਨਹਿਯਮੈਮੈਡੋਗੋਜੋਤੁਮੋਗਿਤਚੁਭੀਸੁਹਮੈਬਤ
 ਇਯੋਹੋਗੋਇਕਗਿਨੀਗਨਬਿਬਗਵਇਯੋ॥੭॥ ਸੁ
 ਨਹੀਮਤਨੀਅਜੁਗੁਗਨਿਮੈਹੋਇਯੋਹੋਤਸਜਨਕੇਪ੍ਰ
 ਨਾਪਨੋਖੋਇਯੋਪਿਯਰਸਨਕੀਭੀਖਿਮਾਗਿਕਰਿ
 ਏਕਾਇਯੋਹੋਨਿਗਿਖਲਯਕੁਰੁਪਸਖੀਬਲਿਜਾਇ
 ਹੋ॥੮॥ ਬਸਤੁਭੋਗੋਹੋਅਜੁਸਭੰਗਨਮੈਕੋਗਾਅਖਿਨ
 ਕੀਚਿਪਿਅਪੁਨੇਕਮੈਪੋਗਾਬਿਰਹਮੁਕਿਕਾਨਨ

ਪ੍ਰਾਨ

ਤੁਹਿ ਸੁਹਾਇ ਹੋਇ ਪਿਰਸਨ ਕੀ ਭਿਛਮਾਂ ਗਿਆ ਪਇ
 ਤੋ॥੪॥ ਸੁਭਤ ਸੁਭਗੀ ਬਚਨ ਚਕਿਤ ਮਨ ਮੈ ਭਈ॥ ਅ
 ਧਿਕ ਕੁੰ ਅਭਿਕੇ ਨੇ ਜਾ ਨਿਕਰਿ ਕੈ ਗਈ॥ ਚਲਤ ਤਤੁ ਤੇਭ
 ਈਤ ਵਨ ਪਹਿ ਆਇ ਕੋ ਹੋ ਕਹਿ ਯੋ ਕੁੰ ਅਗਿ ਸਤ ਹਿਕ ਹਿ
 ਯੋ ਸਮੁਝਾਇ ਕੈ॥੧੦॥ ਦੇਹ ਗਾਭਾ ਭਿਰੇ ਸਮੁਝਾਇ ਕੈ ਲੋਗ
 ਈਤ ਹੁੰ ਲਿਵਾਇ॥ ਜਹੁੰ ਕੁੰ ਅਭਿਠਾ ਚੀਤੁ ਭੁਖਨ ਬਸਤ
 ਬਨਾਇ॥੧੧॥ ਅਤੇ ਲਾਛੈ ਲਕੁੰ ਅਭਿਯੋ ਕੁੰ ਅਭਿਪ
 ਵਤ ਭਈ॥ ਜਨੁ ਕਨੈ ਨਿਧਿ ਮਹਾ ਨਿਧਿ ਨੇ ਕਯਗਈ॥ ਨਿ
 ਗਖਿਤ ਹੁਨੈ ਕਹੀ ਤਹੁ ਨਿਉ ਮੁਝਾਇ ਕੋ॥ ਹੋ ਭਾਂਤਿ ਭਾਂਤਿ
 ਹੁੰ ਸਥਾ ਮੀਲ ਪਟਾਇ ਕੋ॥੧੨॥ ਏਕ ਕੁੰ ਅਭਿਤ ਬਜਾਇ
 ਨ੍ਰਿਪਤਿ ਸੋਯੋ ਕਹੀ॥ ਲਪਟਿ ਤਿਹ ਗੀਤਾ ਰਿਏ ਕਨੈ ਸੋਯੋ॥
 ਕਹਾ ਮਿਥਿਯ ਕਰਿ ਕੋ ਪਤ ਹੁੰ ਚਲਿ ਆਇ ਯੋ॥ ਹੋ ਅਛਲ
 ਮਤੀ ਯਹੁੰ ਭੇਰ ਸਕਲ ਸੁਨਿ ਪਾਇ ਯੋ॥੧੩॥ ਪਕਰਿ ਨ੍ਰਿਪ
 ਤਿਕੀ ਪਗਿ ਯਾਦ ਈ ਚਲਾਇ ਕੋ॥ ਕਹਿ ਯੋ ਸਖੀ ਬਵਗੀ
 ਭਈ ਗਈ ਯਹੁ ਪਾਇ ਕੋ॥ ਲਹਿ ਕਨਕੀ ਸੀਖੇ ਲਕਸ਼ਤਿ
 ਹੁੰ ਭਈ॥ ਹੋ ਦੁਤਿ ਯੋ ਸਖੀ ਲੈ ਪਗ ਚਲਾਇ ਬਹੁ ਰਿਦੀ
 ॥੧੪॥ ਜਬ ਫੁਹਿ ਦਿਸਿ ਨ੍ਰਿਪ ਜਾਇ ਤੋ ਵਹਿ ਦਿਸਿ ਰਹੀ॥
 ਲਹਿ ਕਨਕੀ ਗੰਦੁ ਅਜਿ ਮਿਥਿ ਪਗ ਉਛਰੀ॥ ਧੁਰਿ ਆਪੇ ਨੇ
 ਸੀਸ ਨ ਥਕੇ ਰਹਿ ਕੋ॥ ਹੋ ਲਹਿ ਹੋ ਲਹਿ ਤਿਸਿ ਮਿਤ੍ਰ ਹੋ ਯੋ
 ਨਿਕਰਿ ਕੋ॥੧੫॥ ਜਬ ਲਗ ਪਗਿ ਯਾਦੈ ਨਹਿ ਚਲਿ ਆ
 ਇ ਯੋ॥ ਤਬ ਲਹਿ ਗੀਤੀ ਮਿਤ੍ਰ ਸਰਨ ਪਹੁੰ ਚਾਇ ਯੋ॥ ਮਤ ਵ

ਦੇਹਰਾ

ਗੀਉਨੁਭਾਂਖਿਅਪਿਕਮਸਤਭਈਹੋਨਿਪਕੀਚਿਤਏ
ਹਿਸਕਲਾਚਿਤਕੀਰਈ॥੧੬॥ਤਬਗਜੈਗਹਿਕੋਤਿ
ਘੋਕੋਕਰਗਘੋਆਪਬਚਨਤਕੋਐਸੀਬਿਧਿਭ
ਖਿਯੋਮਤਵੇਹੁਮੁਖਸਿਸਿਕੋਨਹਿਮਹਿਯੋਹੋਨਹ
ਗੁਹਿਭੀਇਨੁਕਛੁਨਉਚਾਗਿਯੋ॥੧੭॥ਨਿਪਕੀਪਗਉ
ਤਹਿਕੈਰੀਨੀਪੁਖਮਚਲਾਇਜਾਗਉਚਾਗਿਯੋਜਕੁਛ
ਲਿਯੋਚੇਗੀਲਈਬਚਾਇ॥੧੮॥ਏਤਿਸਚਰਿਤਪ
ਖਿਨਾਤਿਯਾਚਹਿਤੋਭੁਪਮਤੀਸੰਬਦਦੇਇਸੋਚ
ਤੀਸੋਵੇਰਹਿਤਸਮਪਤਮਸਤ॥੨੩੪॥੪੪੧੫॥ਅ
ਫਜੀ॥ . ਚੰਪਈ॥ਤਿਬੰਤਕੋਇਕਗਇਸੁਲ
ਛਨਾਕਥਿਤਿਕਾਬਿਕੋਬੋਖੋਬਿਚੱਛਨਾਸੀਨਿਪਗਜ
ਕਲਾਤਿਹੰਨਗੀਜਨੁਕਸਿਸੀਬਿਸੁਨਕੀਪਿਯਗੀ॥੧੯॥ਦਿ
ਗਮਤੀਬਿਚਛਨਪਤਤਤਤਵਨਸਹਕੇਮਹਾਂਗੁਪ
ਬਿਖੇਤਸੀਤਗੁਨਿਤੀਨਿਲੋਕਮੇਨਹਿ॥੨॥ਚੰਪਈ॥ਮਜ
ਗੋਕੋਬੇਸੁਜਬਅਵੈਹੋਗੁਪਨਿਪਕੋਲਲਚਵੈ॥
ਮਨਮੈਅਪਿਕਮਸਤਤੋਏਛੁਲੈ॥ਨਿਜੁਤਨਕੀਤਕੋਸੁਪਿ
ਭੂਲੈ॥੩॥ਚਿਤਮੈਚਿਤਮੈਨਿਰਿਨਕਗੋਨਿਪਕੀਅਸ
ਸਦਮਨਪੈਗੋਕਿਹਿਬਿਧਿਮੈਸੰਗਭਗਕਮਵੈ॥ਸੇਰਿ
ਨੋਮਹਿਕੋਕਥਅਵੈ॥੪॥ਦੇਹਰਾ॥ਗਵਨਤਕੋਹੋਈ
ਤਿਯਮਨਮੈਲਲਚਾਇਜਤਨਕਕੋਜੋਮੁਏਨਿਪਮਨ
ਭੋਜਬਨਾਇ॥੫॥ਚੰਪਈ॥ਜਬਗਜਦੀਬਨਲਗਵੈ

ਬੀਰਜ ਕੇਤਰ ਜਾਇਕ ਨਗਗਾ ਸਕਲ ਜਗਤ ਕੇ ਬਿ
ਖੇਉ ਜਗਗਾ ਸੀਛੁਟ ਫੈਲ ਨੁ ਅਰਿਤ ਕੀ ਤਿਆਸਨ

ਬਚਕੁ ਮਥਾ ਸਕਰਿ ^{ਮਥਾ} ਏਕਦਿਵਸ ਨਿਪਚਕੁ ਭ੍ਰਿਯ ਅਖਿਵ ਬਗਾ ਸੰਗ
ਲਈ ਸੁਤਰੀ ਅਮਿਤ ਕਗਿ ਜਬ ਬਨਗ ਹਿਰ ਬਿਖੇ
ਪ੍ਰਭੁ ਅਯੋਗਾ ਸੁਨਨ ਤੋ ਬਹੁ ਮ੍ਰਿਗ ਨਗ ਯੋਗਾ ॥੨॥ ਕ
ਹਿਯੋ ਕਿਜਿਹ ਅਗੈ ਮ੍ਰਿਗ ਅਵੈ ਵਹੈ ਅਪਨੈ ਤੁਰੈ
ਵੈਵੈ ਪੁੰਚਿ ਸੁਤਨ ਤਿਹ ਕੇ ਬਿਟਕ ਰਈ ॥ ਗਿਰਨ ਪ
ਰਨ ਤੋ ਕਛੁ ਨ ਡਰਈ ॥ ੩ ॥ ਆਜੇ ਨਿਪਤਿ ਯਾ
ਗੈ ਮ੍ਰਿਗਿ ਕਨਿਕਾ ਯੋਗਾ ਏਕੈ ਰਾਨੀ ਪਾਛੇ ਪਰਿ ਤੁਰੈ ਗਧ
ਵੈ ਏਕੈ ਭਜਤ ਭਜਤ ਹਰਿ ਟੀਪਤਿ ਬਹੁ ਕੇ ਸਨ ਗਯੋ
ਹਿ ਏਕ ਨਿਪਤਿ ਸੁਤਿ ਲਹਿਤ ਕੇ ਧਵਤ ਭਯੋ ॥੪॥ ਤਾ
ਜਿਹਤ ਜਨਮ ਰਿਪੁੰ ਚਿਯਾ ਜਾਇਕੈ ਏਕ ਬਿਸਿਖ ਹੀ
ਮਰਿਯੋ ਮ੍ਰਿਗ ਹਿ ਬਨ ਏਕੈ ਨਿਗਖਿਤੁ ਗੁਨਿ ਇਹ ਰਿਤ
ਗੰਭੀਰ ਏਕ ਗੋਚਿ ਹ ਬਨ ਤਨ ਬਿਧੀ ਗਿਰਤ ਭ
ਈ ਭੁੰਮਿ ਪਗ ॥੫॥ ਬਹੁ ਮ੍ਰਿਗ ਸੁਤ ਜਿਮਿ ਚੇਤਿਤੁ ਗੁਨਿ ਉਠਿ
ਠਛੁ ਭਈ ॥ ਪ੍ਰਮਤ ਧਾਇ ਲਨਿ ਯਾਇ ਸਜਨ ਤਟ ਚਲਿ
ਗਈ ॥ ਉਤਰਿ ਯਨੁ ਤੋਤ ਹੋਏ ਉਮੈ ਬਨ ਏਕੈ ਹਿਤ ਬ
ਲੋਤਿ ਹੰਸਿ ਧਨਿਕ ਸਿਯੋ ਏਕੈ ॥੬॥ ਨਿਗਖਿ ਸਿਧ
ਕ੍ਰੋਧ ਤੁਰਿਤ ਸਿਤ ਭਈ ॥ ਲਪਟਿ ਲਲਾ ਕੇ ਕਠ ਭਏ ਅ
ਬਲ ਗਈ ॥ ਫੀਠਕੁ ਅਧਨ ਤਨਿ ਯੋਨਤ ਨਿਕਾਸਨ

ਕਰੀ॥ ਸੁਰਬੀਰਬੰਕੇਰੰਕਰੀ॥ ਰਾਨੀਐਗਢਿਆਹਿਜੇਅਨੀ
 ॥ ਸੋਊਗਰਭਵੰਤੀਹੈਬਿਯਾਨੀ॥੫॥ ਏਕਪੁਤ੍ਰਤੁਕੇਭਯੋ
 ॥ ਰਾਨੀਬੀਰਮਤੀਤਿਹੰਜਯੋ॥ ਬਿਯਾਘਕੇਤੁਤਿਹੰਨਮ
 ਧਰਤਭੇ॥ ਦਿਜਨਰਸਿਰੁਬਾਇਕੈਕੈਰੇ॥੩॥ ਚੌਰਪੁਤ੍ਰਾ
 ਜਅਧਿਕਰੀ॥ ਇਹੈਸੇਕਮਬਲਕੇਭਰੀ॥ ਜੇਕੋਉਉਨ
 ਚੌਰਕੋਘਵੈ॥ ਤਬਸੁਤਾਜਪਚਵੈਪਵੈ॥੪॥ ਜੇਸ
 ਟਪੁਤ੍ਰਤਨਮਨੁਖਪਠਯੋ॥ ਯੋਕਹਿਯਹੁਤੁਹਿ॥ ਇਬ
 ਲਯੋ॥ ਰਾਜਕੁੰਅਰਾਵਤਜਬਭਯੋ॥ ਤਬਹੀਮ
 ਸਿਕੋਠਰੇਯੋ॥੫॥ ਇਹੀਭੰਤਿਤੋਰੁਤਿਯਬੁਲਯੋ॥ ਵ
 ਹੀਖੜਗਭੇਤਕਹੰਘਯੋ॥ ਇਹੀਤਿਨਦੁੰਬੁਲੈਕੈ॥
 ਠਗਤਭਈਭੰਯੋਘੈਕੈ॥੬॥ ਦੋਰਾ॥ ਚਰਿਪੁਤ੍ਰਪ੍ਰਥਮੈ
 ਹੇਪੁਨਿਪਤਿਲਯੋਬੁਲਾਇ॥ ਇਹੰਬਿਧਿਸੋਬਿਨਰੀ
 ਕਰੀਨੈਨਨੀਰਬਹਾਇ॥੭॥ ਸੁਨਗਜਤਵਪੁਤ੍ਰਦੇਲ
 ਰੇਜਕੋਹੇਤਾਜੁਇਮੈਛਿਤਪਰਪਰੇਤਬਮੈਭਈ
 ਅਚੇਤਾ॥੮॥ ਅਸਿਨਭਏਅਤਿਜੁਧਿਕਰਿਜਬਜੁਏ
 ਰੋਊਬੀਗਾਬਾਸਤਠਗਿਦ੍ਰੈਪੁਤ੍ਰਤਵਤਬਹੀਭਏਠ
 ਕੀਗਾ॥੯॥ ਤੁਬਨਿਪੁਪੁਤ੍ਰਪੁਤਕਹਿੰਗਯੋ॥ ਸੁਧਿਸਭਠੰ
 ਠਿਭੁਮਪਸਯੋ॥ ਪਚਏਕਹੰਟੀਕਕਰਪਗਿਯੋ॥ ਭੇਰ
 ਅਭੇਰਜੜਕਭੁਨਬੀਚਗਿਯੋ॥੧੦॥ ਏਤਿਸੀਚਏ
 ਪਾਖਿਯਾਨਾਤੁਰਾਚਏਤੁਰਾਮਮਤੁਸੰਬਾਰਦੇਇਯੋ॥
 ਤਤੀਸਵਚਏਤੁਰਾਮਪਤਮਸਤਾਤੁਰਾ॥੪੪੫੬॥

ਅਰਜਾ

ਮੰਤ੍ਰੀਯੋਗਾਦਿਵੇਸਕਲਿ

ਜਗੇਨਕਟਸੈਨਬਿਚਛਨਗਇ॥ ਸ੍ਰੀਗੁਰਿਗੁਰੁਕੁੰਭ
 ਰਿਤੁਗੁਨਿਜਕੀਅਤਿਸੁਭਕਾਇ॥ ੧॥ ਚੰਦ੍ਰਾ ਸਪਤਮੰ
 ਗਾਤਿਤੰਗੁਥੀ॥ ਤਿਨੁਸੰਸਾਰਿਪਤਿਨਿਬਹੁਥੀ॥ ਬ
 ਗੀਬਗੀਤਿਨੈਬੁਲਾਵੈ॥ ਲਪਟਿਲਪਟਿਕਰਿਭੰਗਕਮ
 ਵੈ॥ ੨॥ ਸ੍ਰੀਗੁਰਿਗੁਰੁਕੁੰਭਾਯੋਗੀ॥ ਸੋਮਨਭੰਤਰਾਮ
 ਧਿਕਰਿਸੁਨੀ॥ ਮਨਮਹਿਕਹਿਯੋਜਤਨਕਿਯਕਰਿਯੋ॥
 ਜਾਤੇਇਨੁਗਨਿਯਨਕੋਮਹਿਯੋ॥ ੩॥ ਅਰੁਣਾ ਪ੍ਰਥਮਾ
 ਨਿਯਨੁਸੰਸਾਰਿਨੋਬਛਾਇਯੋ॥ ਐਸੀਕਰੀਪਗੀਤਿ
 ਪਤਿਸੁਨਿਪਾਇਯੋ॥ ਪੰਨਿਪੰਨਿਗੁਰੁਗੁਰੁਕੁੰਭਾਯੋ
 ਕਹੰਭਾਯੋਹਿਜਿਨੁਕਲਿਯੋਸਵਤਿਨੋਸੰਸਾਰਿਤਿ
 ਗਯੋ॥ ੪॥ ਨਦੀਤੀਰਇਕਗਚਿਯੋਤਿਨਲੈਜਾਇਕੋ
 ॥ ਅਪੁਕਹਿਯੋਸਵਤਿਨੋਬਚਨਬਨਾਇਕੋ॥ ਸੁ
 ਨੁਸਖੀਹਮਤਾਂਸਕਲਾਮਿਲਿਜਾਇਯੋਹਿਹਮਤੁ
 ਮਮਨਭਵਤਤਤੰਭਗਕਮਾਇਯੋ॥ ੫॥ ਲੈਸਵਤਿਨੋ
 ਸੰਗਤਿਨਲੈਸੰਗਈ॥ ਗਾਯੋਇਕਪਠੈਸੁਯਗੀਦੇਤਭੀ
 ॥ ਨਥਕ੍ਰਿਪਕਰਿਅਧਿਕਤਹੰਤੁਮਾਇਯੋਹਿਮਨ
 ਭਵਤਗਨਿਨੋਸੰਭਗਕਮਾਇਯੋ॥ ੬॥ ਸਵਤਿਸਖਿਨ
 ਕੇਸਹਿਤਤਤੰਸਭਲਿਯਾਇਕੋ॥ ਰਿਕ੍ਰਿਤੁਗਪਾਵਕੋਕੰਦ
 ਯੋਲਗਾਇਕੋ॥ ਕਿਸੁਕਾਜਕੋਹੇਤਗਈ॥ ਤਿਯਾਪੁਟ
 ਗਿਹੋਇਯੋਛਲਾਸਭਗਨਿਨੋਕੋਦੇਯਜਗਾਇਕੋ॥ ੭॥

੩

ਚੰਪੜੇ ਵੇਰਤਾ ਪੁਨਿਪਤਿ ਪਾਂਤਿ ਮਾਈ ਗਿਏ ਗਿਏ
ਬਹੁ ਬਿਖਜਤਾਈ ਬੈਠੇ ਕਹਾ ਦੇਵੇ ਕੇ ਹੋਗੇ ਤੈਰੇ ਹਮ
ਅਜੁ ਸਭ ਜੋਗੇ ॥ ੯ ॥ ਤੁਮ ਅਬ ਤਤੁ ਅਪੁ ਪਗੁ ਪਗੁ
॥ ਜਗਤ ਅਗਿਨ ਤੋ ਤਿਖਨ ਉਬਾਹੁ ਬੈਠੇ ਸੈ ਕਢੇ
ਨਕੀ ਜੋ ਅਰੀ ਕਹੀ ਕਨ ਪਰਿਏ ਜੋ ॥ ੧੦ ॥ ॥ ੧੦ ॥

ਵੈਉ ਤਜਗਤ ਤਿਹੀ ਨਗੀ ॥ ਰੁਮੁ ਬੈਠ ਗਰਬ ਕਰਿ
ਭਾਗੀ ॥ ਗਿਏ ਉਹੁ ਤਿਨ ਅੰਚਿ ਨਿਕਾਹੁ ॥ ਸਾਂਚੁ ਭੁਠ
ਮੁਰਬਾ ਚਨ ਬਿਚਹੁ ॥ ੧੧ ॥ ਬੈਨੁ ਸੁਨਤੁ ਮੁਰਖ ਉਠਿ
ਧਯੋ ॥ ਭੇਰ ਅਭੇਰ ਨ ਪਵਤ ਭਯੋ ॥ ਤਜਿ ਬਿਲੰਬ
ਅਬਿਲੰਬ ਸਿਧ ਗਿਯੋ ॥ ਭਸਮ ਗਨਿਖ ਨੁਜਾਇ ਨਿ
ਹਾਇ ॥ ੧੨ ॥ ਵੇਰਾ ॥ ਸਖਿਨ ਸਹਿਤ ਸਵੈ ਤੈਜੀ ਜਿਖ
ਤਨ ਉਬਰੀ ਕਾਇ ॥ ਖੋਕੇ ਭੇਰ ਅਭੇਰ ਕੋ ਨਿਪਤਿ ਜ
ਤਵੈ ਜਾਇ ॥ ੧੩ ॥ ਇਉਂ ਸਾਂਚੇ ਤਪਾਖੀ ਤੇ ਤਿਖਾ ਜ
ਸੇਤੁ ॥ ਮੰਤ੍ਰੀ ਸਬ ਦੇਵੇ ॥ ਏਸ ਨਰ ਤੀਸੇ ਵੇਚਾ
੩ ਸਮਾਪਤ ਮਸਤਾ ੨੨੮ ॥ ੪੫੧ ॥ ਅਕਾਸੀ
ਮੰਤ੍ਰੀ ਖਾਚਾ ਜੋ ਚੰਪੜੇ ਕਿਲਾ ਮਖਨਾਇ ਕੇ ਦੇਸ ਨਿਪ
ਤਿਬਗਾ ਬਿਰਹਮੰਜਰੀ ਨਿਤ ਵਨ ਘਗਾ ਅਪਿਕਤੁਰ
ਨਿਕੋਰੁ ਪਬਿਰਾਜੈ ॥ ਸੁਗੀਆ ਸੁਗਿਨੋ ਕਮਨ ਲਾਜੈ ॥ ੧ ॥ ਸੁ
ਭਟਕੇ ਤੁਇ ਕੁਸੁਭਟ ਬਿਚੋਛਨਾ ॥ ਜਕੇ ਬਨੇ ਬਤੀਸੇ
ਲਾਛਨਾ ॥ ਰੂਪਤਵ ਨਿਕੋਲ ਗਤ ਅਪਗਾ ॥ ਗਵਿਨੁ ਲਾਯੋ ਜ
ਨੁਕੇ ਵਿਉਂਤਿ ਯਾਗ ॥ ੨ ॥ ਏਨਾ ਬਿਰਹਮੰਜਰੀ ਜਬ

ਵਹੁਪੁਰਖਨਿਹਾਗਿਯੋ॥ ਬਿਹੁਬਨਕੀਸਾਗਤਵਨਕੇਮ
 ਗਿਯੋ॥ ਬਿਹੁਬਿਕਲੁਧੈਬਾਲਗਿਰਤਭੀਭੂਮਿਪਗਾਹਿਜ
 ਹੁਕਸੁਭਟਰਨਮਾਂਹਿਪੁਰਾਗਿਯੋਬਨਕਗਿ॥ ੩॥ ਪੰਚਿਕਬੀ
 ਤੀਘਰੀਬਹੁਗਿਜਗਤਭਈ॥ ਨੈਨਨਸੈਨਬੁਲਾਇਸੁਚ
 ਗੀਛਗਲਈ॥ ਤਕਹੰਚਿਤਕੀਬਤਕਹੀਸਮੁਝਾਇਕੋਹਿ
 ਤਿਯਗਹੁਮਹੀਅਸਕਿਮੀਤਮਿਲਾਇ॥ ੪॥ ਜੁਕਛੁਕੁੰ
 ਅਰਿਅਸਿਤਿਹੰਕਹਿਯੋਸਕਲਸਖਿਜਾਨਿਯੋ॥ ਤਹੰਤੋਕਿ
 ਘਪਯਾਨਤਹੰਪਗੁਠਾਨਿਯੋ॥ ਬੈਠਿਯੋਜਹੰਪਿਅਰਵਸੇ
 ਜਰਸਾਇਕੋਹਿਇਸਕਮੰਜਰੀਤਹੀਪਹੁੰਚੀਜਾਇਕੋ॥ ੫॥ ਬੈ
 ਠਿਯੋਕਹੁਕੁੰਅਰਸੁਅਬੈਪਗਧਰਿਯੋ॥ ਲੁਟਿਤੁਗੁਨਿਮਨ
 ਲੀਨੁਕਹਾਨਿਹਾਗਿਯੋ॥ ਕਮਤਪਤਤੋਕੋਚਲਿਸਕਲ
 ਮਿਟਾਇਯੋਹਿਕਹਿਯੋਮਾਨੁਜਿਨੇਜੇਬਨਬਿਥਾਬਿਤਾਇ
 ਯੋ॥ ੬॥ ਬੋਗਿਚਲੋਭਿਤਹੰਨਹੰਦਯਾਇਕੋ॥ ਬਿਹੁ
 ਤਪਤਤਕੀਕਹੰਦੇਹੁਬੁਝਾਇਕੋ॥ ਰੂਪਭਯੋਤੋਕਹਾਐਠਨ
 ਪ੍ਰਮਾਨਿਯੋਹਿਪਿਯਨੇਜੇਬਨਦਿਨਚਰਿਪਹੁੰਨੇਜਾਨਿਯੋ
 ॥ ੭॥ ਯਜੇਬਨਕੋਪਾਇਅਧਿਕਅਬਲਨੇਕੋਭਜਿਯੋ॥ ਯ
 ਜੇਬਨਕੋਪਾਇਜਗਤਕੇਸੁਖਨਤਜਿਯੋ॥ ਜਬਪਿਯੁਹੈ
 ਬਿਹੁਪਕਤਬਲੇਹੋਗੋ॥ ਹਿਬਿਹੁਉਸਾਸਨਸਾਥਸਜਨ
 ਜਿਯਹੋਹੋਗੋ॥ ੮॥ ਯਜੇਬਨਕੋਪਾਇਜਗਤਸੁਖਮਾਨਿਯੋ॥
 ਯਜੇਬਨਕੋਪਾਇਪਰਮਸੁਖਾਨਿਯੋ॥ ਯਜੇਬਨਕਹੰਪਾਇ
 ਨੇਜਗਕੀਜਿਯੋਹਿਨਹਕਜਗਕੇਮੰਝਨਜਿਯਰਦੀਜਿਯੋ

॥६॥ ਨੇਹ ਬਿਨ ਨਿਪੁਰੈ ਗਏ ਬਖਾਨਿਯੋ ਖੜਗ ਦਰ ਨਿ
 ਰੁਕਿਏ ਨਜਰ ਸੈਜ ਨਿਯੋ ਨੇਹ ਕਿਸੁ ਨ ਜੁਕਿਯੋ ਆਜੁ ਲੋ
 ਗਇਯੋ ਹਿਨਿ ਰਖਿ ਜਗਤ ਕੇ ਨਥ ਨਹਿ ਨਿਹੁ ਗਇਯੋ ॥੧੦॥
 ਚੰਗਾ ਮਧਗੀ ਮੁਗਤਿ ਮਿਤ ਕੀ ਬਸੀ ਚਿਤ ਮੈ ਚੀਨਾ ਬਹੁ
 ਨਿਕ ਸੇਜ ਹਿਨਿ ਨੈਨ ਭਏ ਗੀਨ ॥੧੧॥ ਮਨ ਭਵਨ ਕੈ
 ਨੇਹ ਉਚੁ ਭੇਚਿਤ ਕੇ ਮਾਂਹਿ ਸੇਲ ਨ ਜਿਯੋ ਸਰ ਕੈ ਪਰੇ ਨਹਿ
 ਨਿਕ ਸੇਜ ਹਿ ॥੧੨॥ ਨੈਨ ਘਿਕੇ ਪਰ ਪੀਮਨ ਮੈ ਕਿਆ ਨਿ
 ਵਸਾ ਕਢਿ ਕੇ ਜਲੇ ਹਿ ਜਨ ਘਾਤੋ ਅਧਿਕ ਬਿਸੁਸ ॥
 ੧੩॥ ਨੈਨ ਘਿਕੇ ਪਲ ਨੇਕ ਰਿਗ ਖੇਰਤ ਗਾਜਿਨ ਮਹਿ ਜਨ
 ਭੁਲ ਹਿਯ ਨੇਹ ਮਸੇ ਬੈਠਿ ਜਗ ॥੧੪॥ ਨੈਨ ਰਸੀ ਲਿਸ ਭੇ
 ਫੁਲ ਕੈ ਰਸ ਕੀ ਦਿਹਿ ਚੰਦਨ ਨੇਕ ਚਿਤ ਕੇ ਚਮਕਿ ਚੁਰ
 ਏ ਲੇਹਿ ॥੧੫॥ ਸਿਰਨਾ ਭਯੋ ਸਕਲ ਤਨ ਪੀਰ ਹੀ ਸਭ ਰਨ ਬੀ
 ਰਕੀ ਬਹਿ ਯੋਰ ਕਤੁ ਹੈ ਨੀਰ ਪ੍ਰੇਮ ਪ੍ਰਿਯਾ ਕੀ ਪੀਰ ਤੋ ॥੧੬॥
 ਹਿੰਦਾ ਪਰੇ ਸਨੇ ਸ੍ਰੀ ਤਿਕ ਹੀ ਕਹੁ ਨਹਿ ਕਰਨੀ ਪਰੇ
 ਸਿਨੁ ਤਿਯਾ ਸਥ ਕੀ ਨਹਿ ਬਤ ਉਚਰਨੀ ਪਰੇ ਸਿਨੁ ਤਿ
 ਯਾ ਸਥ ਕੋ ਕਿਆ ਨੇਹ ਲਗੈ ਯੋ ਹਿੰਦੁ ਤਿਰ ਕਦੈ ਜਾਤ ਬ
 ਹੁਰਿ ਅਪਨ ਪਛੁਤੈਯੋ ॥੧੭॥ ਪਰੇ ਸੀ ਸ੍ਰੀ ਤਿਕ ਗਏ ਕੈ ਪ
 ਲਨੀ ਕਾ ਪਰੇ ਸੀ ਸ੍ਰੀ ਬੈਠ ਲੀਭ ਖੀ ਹਸਿ ਹੀ ਕੀ ਪਰ
 ਦੇ ਸੀ ਕੇ ਸਥ ਭਲੀ ਘਨੇਹ ਲਗੈ ਯੋ ਪਰ ਮਪ੍ਰੀਤਿ ਉਪ
 ਜਾਇ ਬਿਥੋ ਜੇ ਬਨ ਨ ਬਿਤਯੋ ॥੧੮॥ ਹਮ ਸੁਹਨ ਕੇ ਪੁਤ੍ਰੇ
 ਸਪਰੇ ਚਿਹੈ ਉਚਰਨੀ ਚਕੁ ਉਹਿ ਸਕਲ ਅੰਧਿਨ

ਨਨਿਹੈਗੈ ਕਹੈਕੁੰ ਅਹਿਹਮਸਾਥਨੇਹਕਭਿਕੈਕਸਕਹਿਹੈਹਿਹ
 ਮਜੈਹੈਉਠਿਕਹੀਬਿਹਰਬੰਧੀਤੁਮਜਹਿਹੈ॥੧੫॥**ਗੀਥਾ-੨॥**
 ਹਮਨਤਜੈਪਿਖਤੁਮੈਕੋਦਿਜਤਨਨੋਜੋਕਹਿਹੈ॥ਹੰਸਿਹੰਸਿਬਾ
 ਤਅਨੇਕਕਛੁਕੀਕਛੁਉਚਹਿਹੈ॥ਹਮਰਚੀਤਵਹੁਪਗੀਠਿ
 ਮਨਮੈਰਹੀਹੋਪਿਖਇਸਕਤਿਹੋਜਗੀਜੁਗਿਨੁਪੈਕਹੀ॥੨੦॥
 ਕਸਿਕਹਿਹੋਗੁਮਾਨਬੋਗਿਉਠਿਕੈਚੋਲਾ॥ਹਮੀਸਗਰਬਨ
 ਇਭੇਖਸਜਿਹੈਚੋਲਾ॥ਜਾਨਤਹੈਸਾਖਿਆਜੁਜਪਿਖਹੰਨਪਾ
 ਇਹੈਹੋਬੀਸਾਬਿਸੈਵਹੁਤਗੁਨਿਤਗਠਿਮਹਿਜਾਇਹੈ॥੨੧॥
 ਸੁਨਤਤਗੁਨਿਕਬਚਨੁਕਅਗਮੋਹਿਤਭੋਯੋਸਾਖੀਜਿਤੈਲੈ
 ਗਈਚਲਿਯੋਤਿਤਕੋਗਯੋ॥ਬਿਹਰਮੰਜਰੀਜਹੰਬੀਸਾਜਿਸੁਪਾ
 ਰਿਕੋਹੋਨਿਜਹਥਨਸੇਜਿਯਛੁਲਨਕਹੰਡਰਿਕੈ॥੨੨॥**ਲ**
 ਏਗੁਰਜਕਹੰਧਕੁੰਅਰਾਵਤਭੋਯੋ॥ਭੀਤਿਭੀਤਿਰਨੀਸ
 ਭੋਗਕਮਤਭੋਯੋ॥ਚੋਰਸੀਅਸਨਵਿਕਰੇਬਨਇਕਹੀ॥
 ਹੋਕਮਕਲਾਕੀਪ੍ਰੀਤਿਸੋਪ੍ਰੀਤਰਚਾਇਕਹੀ॥੨੩॥**ਤ**ਬਲ
 ਗਤਕੋਨ੍ਰਿਪਤਿਨਿਕਸਿਯੋਅਇਕਹੀ॥ਕਹਿਯੋਗਰੋਕੋਘਾ
 ਇਨਕੁੰਅਹਰਿਸਾਇਕਹੀ॥ਏਕੋਬੋਭੋਮਹਿਜਬੈਰਜਾਨਿਯੋ॥
 ਹੋਤਬਅਬਲਾਤਿਨਚਰਿਤਕੋਜਿਹੰਬਿਧਿਕਿਯੋ॥੨੪॥
 ਗਿਰਮਹਲਕੇਤਰੇਨ੍ਰਿਪਤਿਕਹੰਡਰਿਕੈ॥ਉਠੀਉਚੰਸੁਰਭਏ
 ਕੁਕਕਹੰਮਹਿਕੈ॥ਕਹਿਕਹਿਰੋਰਨਅਪਿਕਪਗਨਿਗਿਗਿਗਿ
 ਪਗੀਹੋਮਹਿਯੋਹਮੋਰਜਦੈਵਗਤਿਕਕਰੀ॥੨੫॥**ਮ**ਹਿਯੋ
 ਨ੍ਰਿਪਤਿਸੁਨਿਲਗਪੁਰਚਿਯੋਅਇਕੋਬੋਦਿਮਹਲਤੋਦੈਖੇ

ਕਹਉਚਾਇਕੈ। ਦੁਇਟਾਇਸਿਗਯੋਨਇਕਅਸਤੁਉਬ
 ਗਿਯੋ। ਹੋਰੇਖੁਨਰਿਚਰਿਤਕਹਾਇਓਠਕਗਿਯੋ॥੨੬॥ ਪੰਮ
 ਤੇਰਬਿਮਗਿਯੋਸਭਨਨਿਪਜਾਨਿਯੋ। ਭੇਰਅਭੇਰਨ
 ਕਿਨਹੁਮੁਕੁਪਛਨਿਯੋ। ਪਸਪਟਕਨਬੰਧਿਸਿਨਪਸ
 ਇਕੈ। ਹੋਰਨੀਨਿਤਿਪਤਿਭਜਿਯੋ। ਮਤ੍ਰਸੁਖਪਇਕੈ॥੨੭॥
 ਹੋਰਸਾਚਰਿਤਪਾਖਾਨਤ੍ਰਿਯਾਚਰਿਤ੍ਰੇਪਮੰਤ੍ਰੀਸੰਚਾਰ
 ਹੋਰਸੰਚਾਰਸਵੰਦਰਿਤ੍ਰਸਮਾਤਮਸਤਾ॥੨੮॥ ੪
 ੪੮੮। ਅਛਾਨੀ ਮੰਤ੍ਰੀਯੋਚਾਚਾਰਿਪਣੀ

ਸੁਭਟਵਤੀਨਗਰਇਕਦੰਢਿਨਾ। ਛੰਤ੍ਰੇਤੁਨਿਪਰਜਬਿ
 ਚੰਢਨਾ। ਰੂਪਮੰਜਰੀਤਕੀਰਨੀ। ਸੁੰਦਰਸਕਲਭਵਨਮੈ
 ਜਾਨੀ॥੧॥ ਅੰਤ੍ਰੇਟਾ। ਅਪਿਕਨਿਪਤਿਕੁਰੂਪਜਗਤਮੈ
 ਜਾਨਿਯੋ। ਇੰਦ੍ਰਚੰਦ੍ਰਸੁਗਕੈਮਰਨਪਛਨਿਯੋ। ਜੋਤਰੁ
 ਨੀਤਕੇਭਰਿਨੈਨਨਿਹੰਗੀ। ਹੋਲੇਕਲਜੁਕਲਕਨਿਸੁ
 ਸਕਲਬਿਸਰਈ॥੨॥ ਇਕਛਬਿਮਨਮੰਜਰੀਤੁਹਿਤ
 ਸਹੁਕੀ। ਜਨੁਕਜਗਕੇਮੰਤ੍ਰਪ੍ਰਗਟਛਬਿਮਹਕੀ। ਛੰਤ੍ਰ
 ਕੇਤੁਰਜਾਜਬਤਵਨਿਨਿਹੰਗੀ। ਹੋਜਨੁਕਤਨਿਕਮ
 ਨਮਰਨਸਗਮਗਿਯੋ॥੩॥ ਨਿਗਧਿਨਿਪਤਿਕੁਰੂਪਮਰਨ
 ਕੇਬਿਸਰਈ। ਲੇਕਲਜੁਕਲਕਨਿਬਿਸਰਿਸਭਹੰਗ
 ਈ। ਬਧੀਬਿਰਹੇਬਨਹੀਬਿਮੁ। ਇਕੈ। ਹੋਜਨੁਕਕੁਲ
 ਪਰਭਵਗਹਿਯੋਉਗਏਇਕੈ॥੪॥ ਪ੍ਰਥਮਨਿਪਤਿਕੋਹਿ
 ਪਾਨਬਹੋਰਕੈ। ਹੋਰਚਖਨਕਰਿਚਰਿਨਇਤਉਤਕਟ

ਗੋਆਸਿਕਭੀਜਿਯੋਠਾਛਬਹੁਤੁਧੈਚਿਰਗੋਯੋਠਿਮੇਹਿਤ
 ਜੈਨਿਪਰਜਚਿਤਮੈਯੋਚੈ॥੫॥ ਏਕਵਿਦਸਨਿਪਰਜਤ
 ਵਨਿਤ੍ਰਿਯਕੋਲਹਿਯੋਮੁਹਿਉਪਰਮਦਕੀਤ੍ਰਿਯਯੋਧਿ
 ਤਮੈਕਹਿਯੋਜੇਇਛਾਇਹੋਕਰੈਸੁਪੁਰਨਕੀਜਿਯੋਯੋਜਮ
 ਗੋਰਤਿਦਨਤੋਸੇਈਦੀਜਿਯੋ॥੬॥ ਏਕਸਭਬਾ
 ਤਨਿਪਤਿਪਹਿਚਾਨੀ॥ਵਤ੍ਰਿਯਸੈਨਹਿਪੁਰਾਦਬਖਾਨੀ
 ॥ਭੁਪਤਿਬਿਨੁਅਬਲਾਅਕੁਲਾਈ॥ਏਕਸੁਚਰੀਤ
 ਹੰਧਣਈ॥੭॥ ਹਮਬੇਧੇਤਵਬਿਨੁਨਿਪਤਿਬਗਮਿਰਿ
 ਬਿਨਤਿਸੁਨਿਲੇਹੁਸੁਵਨਧਗਿਲਪਦਿਲਪਦਿਮੈਸੋਰ
 ਤਿਕਹਿਯੋਕਾਮਤਪਤਿਯੋਮੋਗਨਿਵਗਿਯੋ॥੮॥ ਏਕਇ
 ਹੰਭਤਿਨਿਪਤਿਸੁਨਿਪਈ॥ਪਤ੍ਰਿਯਪਤਿਬਹੁਰਿਪਰ
 ਈਜੋਤੁਪ੍ਰਥਮਨਥਕਹੰਮਗੋਤਿਹੰਪਛਮੁਹਿਸਥਬਿਹ
 ਗੋ॥੯॥ ਜੁਕਛੁਕਹਿਯੋਤਿਹੰਨਿਪਸਮੁਝਈ॥ਸੁਕਛੁਕੁੰਅ
 ਗਿਸੋਸਖੀਜਤਈ॥ਜੋਤੁਪ੍ਰਥਮਸਹੁਕਹੰਮਗੋਤਿਹੰਜਕੇਸ
 ਥਬਿਹੰਗੋ॥੧੦॥ ਏਕਯੋਨਿਪਬਗੋਸੋਕਹਿਯੋਪ੍ਰਥਮਨ
 ਥਕਯਾਈ॥ਬਹੁਰਿਹਮਗੀਨਹਿਧਮਬਸਹੁਤਮਅਇ
 ॥੧੧॥ ਏਕਯੋਜਬਇਹੰਭਤਿਹੰਨਿਸੁਨਿਪਈ॥ਚਿਤਕੈ
 ਬਿਥੈਇਹੰਘਰਈ॥ਮੈਇਹੰਪ੍ਰਥਮਸਹੁਕਹੰਮਗੋਨਿਪਤ੍ਰਿਯ
 ਤ੍ਰੈਨਿਪਸਥਬਿਹੰਗੋ॥੧੨॥ ਵਰਜਕੋਧੰਮਥੁਲਾਇਸਿਅ
 ਧਿਕਮਾਨਿਹਿਤਭੋਗਕਮਾਇਸਿ॥ਗਹਿਤ੍ਰਿਤੁਹੰਧਮਹਿ
 ਧੋਗਲਪਦਿਲਪਦਿਤਸੋਰਤਿਕੈ॥੧੩॥ ਏਕਯੋਲਾਗਮਤ

ਨਿਪਤਿਕ ਦੇਖਿ ਸਾਹੁ ਕੁਪਿਤ ਭਯੋ ॥ ਗਹਿਕਰਿ ਪਾਨ ਕ੍ਰਿਪਨ
 ਸਮੁਹਿ ਪਾਵਤ ਭਯੋ ॥ ਨਗਰਿ ਕੁੰਭਿ ਅਰਿ ਅਧਿਕ ਮਨ ਕੋ ਪਵਿ
 ਚਾਰੇ ਭਯੋ ॥ ਹੋਗਹਿ ਨਦੀ ਕੇ ਮਹਾਂ ਪਕਰਿ ਤਿਹ ਭਯੋ ॥ ੧੪ ॥
 ੧੫ ॥ ਇਹ ਬਿਧਿ ਪਿਤਰਿ ਸਾਹੁ ਕਹਾਂ ਮਾਗਿਯੋ ॥ ਅਪੁਰੇ ਇਸੁ ਉਚ
 ਪੁਕਾਰਿਯੋ ॥ ਦੈ ਦੈ ਮੁੰਡ ਭੁਮਿ ਪਰਮਾ ਗਿਯੋ ॥ ਲੋਗਨ ਸੋਯੋ ਪ੍ਰ
 ਗਟ ਉਚ ਗਿਯੋ ॥ ੧੫ ॥ ਕਿਸ ਲਿਖੋ ਪਵਨ ਦੀ ਪਤਿ ਪੈਗਾਹ
 ਹੋਵੈ ਵਨ ਕਿਨੁ ਪੈਗਾ ॥ ਤਗਿਯਾਹੁ ਤੇ ਨ ਮੋਢੁ ਡਿਕ ਗਿਕ
 ਹਗਤਿ ਕੀਨਾ ਬਿਲੋਕੁ ਮੁਹੁ ਹਗਿ ॥ ੧੬ ॥ ਹੋ ਕਿਸੁ ਉਕਿਰਿ
 ਮੁਖਨ ਵਿਖੈ ॥ ਬੈਠਿ ਇਕ ਤਤ ਪਾਸਿ ਕੈ ਹੋ ॥ ਹੋ ਕਹਿ ਜ
 ਤ ਸਰਨ ਇਕ ਭਈ ॥ ਗੈਨਿ ਪਰੇ ਨਿਪ ਕੇ ਗਿਹੁ ਗਈ ॥
 ੧੭ ॥ ੧੮ ॥ ਇਹ ਬਿਧਿ ਪਿਤ੍ਰ ਕੇ ਘਰ ਗਈ ਭਵਨ ਕਿਵਰ
 ਚੜ੍ਹਾਇ ॥ ਲੋਗ ਲਹੈ ਤਪਸਾ ਕਰੈ ॥ ਨਨ ਬਰਨ ਦਿਖਾਇ
 ॥ ੧੯ ॥ ੨੦ ॥ ਨਿਜੁ ਨਾਇਕ ਕਹਾਂ ਮਾਗਿ ਪਤਿ ਕੇ ਘਰ
 ਗਈ ॥ ਲੋਗ ਲਖੈ ਗਿਹੁ ਮੰਡਤੁ ਗੁਨਿ ਇਸ ਬਿਤ ਭਈ ॥ ਕਿਸੁ
 ਨਾਥ ਕੋ ਸੇਕਨ ਬਰਨ ਦਿਖਾਵਈ ॥ ਹੋ ਬੈਠਿ ਗਿਹੁ ਕੇ ਮੰਡੁ ਗ
 ਬਿਰਗੁ ਨਗਵਈ ॥ ੨੧ ॥ ਇਤਿ ਸ੍ਰੀ ਚਰਿਤ੍ਰ ਪਾਖਾਣੇ ॥ ਤ੍ਰਿਯੰ
 ਚਾਰੇ ਕ੍ਰਮ ਮੰਤ੍ਰ ਸੰਬੰਧੇ ਦੇਵੇ ਸੋ ॥ ਕਤਾਲੀ ਸੇਵੇ ਚਾਰੇ
 ਤਸਮਾ ਪਤ ਮਸਤਾ ॥ ੨੨ ॥ ੨੩ ॥ ੨੪ ॥ ੨੫ ॥ ੨੬ ॥
 ਮੰਤ੍ਰ ਭੋਬ ਜਾਇ ॥ ੨੭ ॥ ਸੁਘਰ ਵਤੀ ਨਗਰ ਇਕ ਸੋਯੋ ॥
 ਸੁਘਰ ਸੈ ਨਗਰ ਤਹੋ ਕੋਯੋ ॥ ਚਿਤ੍ਰ ਮੰਜਰੀ ਤਕੀਰਨੀ ॥ ਜਨੁ
 ਕਛੀ ਗੰਧਿ ਮਥਿ ਆਨੀ ॥ ੨੮ ॥ ਚਰਿਤ੍ਰ ਵਤਿਤ ਕੀਰ

ਤੈਸਸਿਕੀਸੇਭਸਮਾਨਾ॥ ਇੰਦ੍ਰਕੇਤੁਤਿਨੇਕਤਨੁਜਰਵੇਕੇ
 ਰੂਪਪ੍ਰਮਾਨਾ॥੨॥ **ਚਿੱਤ੍ਰਮੰਜਰੀ** ਬਾਮ੍ਹਕੇਏਕਪੁਤ੍ਰਗ੍ਰਿਹਨਾ
 ਗਿਤਹਿਚਿਤੈਚੰਗੁਨਚੰਪੈਸੋਚਿਪਚੈਮਨਮੰਹਿ॥੩॥ ਸੋਤ
 ਨੀਨੇਕੇਸੁਤਸਹਿਤਅਤਿਪ੍ਰਤਪਲਾਖਿਨੈਨਾ॥ ਯੁਗੰਸੇ
 ਚਸਮੈਂਹੈਪ੍ਰਗਟਨਭਖੇਚੈਨਾ॥੪॥ **ਚੰਪਈ** ਜੋਸੰਪ੍ਰੀਤਿ
 ਨਿਪਤਿਕੀਜਾਨੀ॥ ਪੁਤ੍ਰਗ੍ਰਿਹਿਤਸੋਭਿਪਹਿਚਨੀ॥ ਤੇਸੰਅਧਿ
 ਕਪ੍ਰੀਤਿਉਪਜਾਈ॥ ਹਿਤੁਜਾਨਿਕਰਿਕਰੀਬਰਈ॥੫॥ ਜਾ
 ਬਵਹਰਜਾਤੁੰਅਗਿਗ੍ਰਿਹਾਵੈ॥ ਬਿਖਿਭੋਜਨਲੈਤਹਖ
 ਵੈਵੈ॥ ਜਿਯਤੋਬੋਇਤਵਨੇਕੋਡਰੰਯੋ॥ ਆਪੁਨਿਪਤਿਸੋ
 ਜਾਇਉਚਰੰਯੋ॥੬॥ **ਦੋਹਰਾ** ਗੋਕੁੰਮਰੀਨਹੁੰਤਗੜ
 ਸੈਹਠਵਨਾਸੋਫੀਬੋਤਿਖਕਹਤਲੋਪਲਾਮੰਤਜੋਪਰਨ
 ॥੭॥ **ਚੰਪਈ** ਤਿਖਚਿਤਅਧਿਕਸੇਕਕਰਿਭੰਗਾ॥ ਉਠਤੀ
 ਰਤਪਤਿਭਏਉਚੰਗਾ॥ ਥਰਥਰਕਰਤਕਹੈਨਹਿਅਵੈ॥ ਤ
 ਉਬਚਨਤੁਤਰਤਸੁਨਵੈ॥੮॥ ਕਹੋਤੁਨਿਪਇਕਬੈਨਸੁ
 ਨਉਂਭੰਨਛਟਤਵਸੁਤਬਿਖਿਚਿਯਈ॥ ਤਤੋਮੈਧਵ
 ਤਹਿਖਾਅਈ॥੯॥ ਮੋਨਮਨਤਿਭੰਕਹਿਦੀਜੈ॥ ਨਿਜਸੁਤ
 ਕੀਰਛਉਕੀਜੈ॥ ਜੋਸੁਨਿਭਨਛਟਇੰਜਵੈ॥ ਚਿਤੋਕਹਿ
 ਤਹਮੈਸੋਬਿਸਰਵੈ॥੧੦॥ ਸੁਨਤਬਚਨਉਠਿਨਿਪਤਿਸਧ
 ਗਾਮ੍ਰਿਤਕਪੁਤਛਿਤਪਰਿਯੋਨਿਹਗਾਰਵੈਲਾਗੀਅਧਿਕ
 ਤੁਖਪਾਇੰਸਾ॥ ਦੈਦੈਪਗਧਰਨਿਪਟਕਾਇੰਸਾ॥੧੧॥ **ਦੋਹਰਾ**॥
 ਸੁਗਨੇਬਕੈਫੀਨੇਬੋਜਿਯਤਹੈਐਠਾਇ॥ ਭਖਤਸੁਮੇਸੋ

॥੧੨॥ ਚੰਪਈ
 ਰਜਨਸੇਤਤਅਧਿਕਕਰਿਭੰਗਾ

ਭੀਸਹਿਯੋਬਿਖਹਿਨਸਕਿਯੋਪਚਾਇਤਬਰਜਗਹਿਕੇ
 ਸਤੋਰਨੀਲਈਮੰਗਾਇਸਾਚਛੁਰਸਮਝਿਯੋਨਕਛੁਰਾ
 ਮਪੁਰਈਪਠਾਇ॥੧੩॥ ਸੁਤਮਹਿਯੋਸਵਤਿਹਿਸਹਿਤ
 ਨਿਪਸੋਕਿਯਾਘਾਗਾਚੁਮਬਿਸਨਲਹਿਨਸਕੈਤਿ
 ਯਾਚਹਿਤਅਪਗ॥੧੪॥ ਸਾਦੇਬਾਚਾਰਜਨਸਟੈਮੈਰ
 ਗੁਸਨੁਮੇਪੁਰੁਤਾਕਹਭਾਇਯੋਜੋਸਵਤਿਕੋਤਉਤਿ
 ਹੋਪੁਤਾ॥੧੫॥ ਜਬਇਹਭੰਤਿਰਵਸੁਨਿਪਾ
 ਵਾਤਕੋਸਤਿਵਤੀਠਰਵਾਤਸੋਅਧਿਕਪ੍ਰੀਤਿ
 ਉਪਜਾਇਸਿ॥ਅੰਗਤਿਖਹਿਸਭਕੋਬਿਸਰਾਇਸਿ॥੧੬॥
 ਆਇਤਿਸ੍ਰੀਚਾਰੇਤਪਖਿਅਨੇਤਿਯਾਚਹਿਤੋਭੁਪਮੰਤੀਸ
 ਬਾਰੇਦੋਇਸੋਬਾਣੀਸਵੈਚਰਿਤਸਪਾਤਮਸਤੁ॥
 ੨੪੨॥੪੫੩੩॥ਅਛਾਜੀ॥ ਮੰਤ੍ਰੀਯੋਜਾ
 ਗਾਜੀਪਈ॥ਪਦਮਸਿੰਘਗਜਾਇਕਸੁਤਮਤਿ॥ਦੁਗ
 ਨੰਤਦੁਖਯਨਬਿਕਟਅਤਿ॥ਬਿਕ੍ਰਮਭੰਅਹਿਤਵਨ
 ਕੀਨਗੀ॥ਬਿਪਿਸੁਰਾਸਚੇਜਨੁਛਗੀ॥੧॥ਸੁੰਭਕਰਨਤ
 ਕੋਸੁਤਅਤਿਬਲਾਅਹਿਅਨੇਕਜੀਤੇਤਿਹਚਲਿਮ
 ਟਿ॥੨॥ਜਾਤਜਿਤੇਹਿਤਪਤਿਜਿਮਿਭਯੋਪੈਉਜਾਪ
 ਛੇਬਨਗਯੋਪੁਸ਼ਨਚਲਹਿਸੰਗਉਹਿਸਭਯੋ॥ਜਾਨੁਕ
 ਬਸੇਨਹਿਪੁਰਕਬਯੋ॥੩॥ਜਿਤਜਿਤਜਾਤਕੁਅਹਿਮ
 ਗੁਭਯੋਜਾਨੁਕਬਯੋਖਿਪਾਬੁਰਗਯੋਲੋਗਨਨੈਨਲ
 ਗੋਤਿਹਬਟੈ॥ਜਾਨੁਕਬਸਿਖਅੰਧਿਤਕਹਚਟੈ॥੪॥੧੬॥

ਅਪੁਮਨਤਿਹੋਪਕਤਮਗੀ॥
 ਨਿਰਖਿਨਹਿਉਤਬਕਿਤਮਗੀ॥

੪॥ ਜਿਹੰ ਜਿਹੰ ਮਗਕੇ ਬਿਖੈ ਜਤ ਕੁੰ ਅਗਚ ਲਿਸੇ ਇਨੈ
 ਨਗੀ ਸੁੰਭਨ ਕੇ ਭੂਮਿ ਛਬੀ ਲੀਹੋਇ ॥੫॥ ੨੧॥ ਚਿਖ
 ਖੁਜਨ ਗੰਗਸਹ ਇਕ ਤਕੇ ॥ ਨਗਰਿ ਕੁੰ ਅਰਿ ਨਗਿ ਗ੍ਰਿਹ ਜਕੇ ॥
 ਨਗਰ ਮਤੀ ਸੁਤ ਤਿਹੰ ਸੋ ਪੈ ॥ ਨਗਰਿ ਨ ਕੇ ਨਗਰ ਨ ਕਹੰ ਮੋ ਪੈ ॥
 ੬॥ ਤਿਨ ਵਹੁ ਕੁੰ ਅਗਿ ਗਨੁ ਲਹਿ ਪਵਾ ਛੇਰਿ ਲਾਜਕ
 ਹੰਨੇ ਹਲਗਵਾ ॥ ਮਨ ਮੈ ਅਧਿਕ ਮੰਤ੍ਰੈ ਭੂਲੀ ॥ ਮਤ ਪਿ
 ਤ ਕੀ ਸਭ ਸੁਪਿ ਭੂਲੀ ॥੭॥ ਜਵਨ ਮਗਗਿ ਪਸੁਤ ਚਲਿ
 ਆਵੈ ॥ ਤਹੰ ਕੁੰ ਅਗਿ ਸਾਖਿ ਯਨ ਜੁੱਧੈ ॥ ਚੁਰ ਚਰਿ ਕਰੈ
 ਨ ਨਿਹੰ ਗੈ ॥ ਨੈਨ ਸੈਨ ਦੈਂ ਸੈਂ ਹੰ ਕਰੈ ॥੮॥ ੨੨॥ ਇਸ ਕੁਮੁਸ
 ਕਖੰ ਸੀਖੁ ਰਕਛਿ ਪਤਛਪੈ ਨਹਿ ॥ ਅਤ ਪ੍ਰਗਟੈ ਜਗ
 ਰਹਿ ਸਿਸੁ ਦਿਸ ਕਲਕੇ ਮਹੰ ॥੯॥ ੨੩॥ ਪ੍ਰਚੁਰ ਬਤਇ
 ਹੰਭੀ ਨਗਰ ਮੈ ॥ ਚਲਤ ਚਲਤ ਸੁਗਈ ਤਿਹੰ ਘਰ ਮੈ ॥ ਤਹ
 ਤੋਹ ਦਕਿ ਮਤ ਪਿਤੁ ਰਾਖੀ ॥ ਕਟ ਕਟ ਬਤ ਬਰਨ ਤੋਭਖੀ ॥
 ੧੦॥ ਰਾਖਹਿ ਹਟਕਿ ਜਨ ਨਹਿ ਦੈ ॥ ਭੰ ਤੋਭ ਤਿਸੇ ਛਕੇ ਹੋ ॥
 ਤਤੋਤੁ ਨਿਅਧਿਕ ਦੁਖ ਪਵੈ ॥ ਸੇਵਰ ਹੋ ਦਿਨ ਗੈ ਨਿਗਵੈ
 ॥੧੧॥ ੨੪॥ ਅਗੀ ਬਗੀ ਇਹੰ ਪ੍ਰੀਤਿ ਨਿਸੁ ਦਿਨੋ ਤਖੀ ਖਰੀ
 ਜਲ ਸਫਰੀ ਕੀਰੀਤਿ ਪੀਯਾ ਪਾਨਿ ਚਿਕੁਰੇ ਮਰਤ ॥੧੨॥ ੨੫॥
 ॥ ਜੇ ਬਾਨਿਤਾ ਬਿਗਹਿ ਨਿਭਈ ਪਥ ਬਿਗਹੁ ਕੇ ਲੇਹਿ ॥ ਪਲਕ
 ਬਿਖੈ ਪਿਕੇ ਨਿਮਿਤਿ ਪ੍ਰਨ ਚਟਕ ਦੈ ਦਹਿ ॥੧੩॥ ੨੬॥ ਰੁਗ ਬ
 ੨੭॥ ਲਿਖੀ ਪ੍ਰੇਮ ਪਤੀ ਸਖੀ ਬੋਲਿ ਆਛੀ ॥ ਲਗੀ ਪ੍ਰੀਤਿ ਲਲ
 ਭਏ ਮਸਛੀ ॥ ਕਹਿਓ ਅਜੁ ਜੈ ਮੈਂ ਤੋ ਕੈ ਨਿਹੰ ਗਾਘਰੀ ਇਕ ਮੈ

ਵਰਿਪਨਨਤਰੋ ॥ ਕੋਬਾਲਬੇਲਬਨਅਜੁਐਭੈ
 ॥ ਇਹੰਤੇਮੁਏਕਫਿਲੈਸੰਗਜੈਯੋ॥ ਕਬੈਮਾਮੁਮਾਨੀਕਹ
 ਮਾਨਕੀਜੈ॥ ਮਹਾਰਾਜਪ੍ਰਾਨਨਕੇਦਨਦੀਜੈ ॥ ੧੫ ॥ ਰਚੀਬ
 ਲਲਾਟਸੁਕੈਰੁਪਤੇਗੇ॥ ਮਿਲੇਅਜੁਮੇਕੋਸੁਨੰਪ੍ਰਨਮੇਗੇ॥
 ਕਹਮਾਨਮਤੋਫਿਰਐਠਐਠੈ॥ ਲਖਚੇਰਿਮੋਕਹਚਿਤ
 ਬੈਠੇ ॥ ੧੬ ॥ ਕਰੋਹੁਸਿੰਗਾਰਬਗੋਬਨਵੇ॥ ਕਿਏਚਿਤਮੈ
 ਚੰਪਿਬੀਗੀਚਬਵੇ॥ ਉਠਬੇਗਿਬੈਠਕਹਪ੍ਰਨਮੇਗੇ॥ ਚ
 ਲੇਕੁਜਮੇਲਗੈਨੈਨਤੇਗੇ ॥ ੧੭ ॥ ੧੮ ॥ ਬਚਨਬਿਕ
 ਨੇਕੁਅਭੈਕੇਕੁਅਭੈਕੇਸੰਗਾ॥ ਇਕਨਮਾਨੀਮੰਦਮਤਿ
 ਰਸਕੇਉਮਹਿਤਰੰਗਾ ॥ ੧੯ ॥ ੨੦ ॥ ਨਾਂਹਿਨਾਂਹਿਮਤਿਮੰ
 ਦਉਚਗੀ॥ ਭਲੀਬੁਗੀਜਕੁਕੁਨਬਿਚਗੀ॥ ਬਚਨਮ
 ਨਿਗ੍ਰਿਹਤਹਿਨਗੇਯੋ॥ ਸਹੁਸੁਤਕਹੰਭਜਤਨਭਯੋ ॥ ੨੧ ॥
 ਕਾਬਖੰਬਾਚਾਅਭਿਲਾ॥ ਕਮਾਤੁਰੁਧੈਜੁਤ੍ਰਿਖਪੁਰਖਪ੍ਰ
 ਤਿਅਵਈ॥ ਘੋਰਨਰਕਮੰਹਿਪੈਰੁਜੁਤਹਿਨਵਈ॥ ਜੋ
 ਪਰਤ੍ਰਿਖਪਰਸੇਜਭਜਤਹੈਜਾਇਕਗੀਹਪਪ੍ਰਕੁਡਕੇ
 ਮਹੰਪਰਤਸੇਧਾਇਕਗੀ ॥ ੨੨ ॥ ਨਾਂਹਿਨਾਂਹਿਪੁਨਿਕੁਅਭੈਸ
 ਉਚਰਤਭਯੋ॥ ਬਨਿਤਨਿਸਜਿਨਾਂਸਿੰਗਾਰੁਨਿਕੇਗ੍ਰਿਹ
 ਗਯੋ॥ ਬਾਲਅਧਿਕਰਿਸਭਗੀਚਰਿਤਬਿਚਰਿਯੋਹਮ
 ਤਪਤਕੇਸਹਿਤਮਿਤ੍ਰਹਨਿਡਰਿਯੋ ॥ ੨੩ ॥ ਕਾਬਖੰਬਾਚ
 ੨੪ ॥ ਕਮਾਤੁਰੁਧੈਜੁਤ੍ਰਿਖਪੁਰਖਪ੍ਰ
 ਹਿਭਜੋਜੋਨਾਂਹਿਜਨਨਰਕਪਰੈਪੁਨਿਜਾਇ ॥ ੨੫ ॥ ਅਭਿਲਾ

॥ ਕੁੰਭ ਅਰਿਕਟ ਗੀਕਾ ਫਿਸੁ ਕਰੀਤ ਰਲਈ ॥ ਪਿਤ ਕੇ ਉਹਨਿ
 ਕਾ ਚਿਮਾਤ ਕੇ ਉਹਰਈ ॥ ਖੰਡ ਖੰਡ ਨਿਜੁ ਪਨ ਪਿਤ ਕੇ ਕੋਟਿ
 ਕਗੋਹੀਤਿ ਕੁੰਭ ਅਰੇਤੀ ਗਤ ਭੀਗਾ ਡਿਕਰੀ ॥ ੨੨ ॥ ਪਹਿਰਿ
 ਭਗੋਬ ਸਤ ਜਾਤ ਨਿਪ ਪੈਭਈ ॥ ਸੁਤ ਕੀ ਇਹ ਬਿਧਿ ਭਾਖਿ
 ਬਤ ਪਿਤੁ ਤੇਰਈ ॥ ਗਇ ਪੁਤ ਤਵ ਮੋਹਿ ਨਿਗਖਿ ਛਾਇ ਲੁ
 ਭਾਧਿਯੋ ॥ ਹਿਤ ਤੇ ਮੋਹ ਤਤ ਬਾਪਿ ਕਰਿ ਬਾਧਿਯੋ ॥ ੨੩ ॥ ਖੰਡ ਖੰ
 ਡ ਕਰਿ ਗਾਭੀਤਿ ਤਰਗਾਧਿਯੋ ॥ ਬਚਨ ਅਚਨਕ ਇਹ ਬਿ
 ਧਿ ਨਿਪ ਸੰਭਾਧਿਯੋ ॥ ਗਇ ਨਿਯਾਇ ਕਰਿ ਚਲਿ ਕੈ ਆਪਿ ਨਿਹ
 ਗਿਯੋ ॥ ਹਨਿ ਕਸੇ ਹਨਿ ਯੋਯਾ ਹਨਿ ਮੋਹਿ ਸੰਘਾਧਿਯੋ ॥ ੨੪ ॥ ਹੋਰ
 ॥ ਪਤਿ ਮੋਹੀ ਜਬ ਸੁਨੀ ਮੋਹਿ ਮਾਤੁ ਪੁਨਿ ਕਾਨਿ ॥ ਮਾਹਿ ਮਗੀ ਜ
 ਮਧਰਤ ਬੈਸੁ ਪੁਰੀ ਕਿਏ ਸਿਪਯਾਨਾ ॥ ੨੫ ॥ ਸੁਨਿ ਗਾਯੈ ਸੇ
 ਬਚਨ ਬਿਯਾਕੁਲ ਉਠਿਯੋ ਰਿਸਾਇ ॥ ਭੀਤਿ ਤੇਰੇ ਤੇ ਸੁਹਕੀ
 ਤ ਕਨਿਕਾ ਸਿਯੋ ਜਾਇ ॥ ੨੬ ॥ ਚੰਪੜੀ ॥ ਟੁਕ ਬੋਲੇ ਕਿਚਕਿਤ
 ਹੋਹਿਯੋ ॥ ਸਾਚੁ ਭਯੋ ਜੋ ਮੁਹਿਇ ਨ ਕਹਿਯੋ ॥ ਭੇਦ ਅਭੇਦ
 ਨ ਕਛੁ ਬਿਚਾਰਿਯੋ ॥ ਸੁਤ ਕੋ ਪਕਰਿ ਕਾਟਿ ਸਿਰ ਡਾਗਿਯੋ ॥ ੨੭ ॥
 ਆਜਲਾ ॥ ਪ੍ਰਥਮ ਮਤ ਪਿਤੁ ਮਾਹਿ ਬਹੁ ਹਨਿ ਜੁ ਮੀਤ ਸੰਘਾਧਿ
 ਯੋ ॥ ਛਾਇਯੋ ਮੁਕੁਮਤਿ ਗਇ ਜਵਨ ਨਹਿ ਨਿਯਾਇ ਬਿਚਾਰਿ
 ਯੋ ॥ ਸੁਨੀ ਨ ਐਸੀ ਕਨਕੁ ਅਗੇ ਨਹਿ ਹੋਈ ॥ ਹੋਤਿ ਯਚਰਿ
 ਤ ਕੀ ਬਤ ਜਗਤ ਨਤ ਨਹਿ ਕੋਈ ॥ ੨੮ ॥ ਚੰਪੜੀ ॥ ਜਾਗੇ ਤੁ
 ਪਾਇਯੋ ॥ ਚੰਪੜੀ ॥ ਚੰਪੜੀ ॥ ਚੰਪੜੀ ॥ ਚੰਪੜੀ ॥ ਚੰਪੜੀ ॥ ਚੰਪੜੀ ॥
 ਚੰਪੜੀ ॥ ਚੰਪੜੀ ॥ ਚੰਪੜੀ ॥ ਚੰਪੜੀ ॥ ਚੰਪੜੀ ॥ ਚੰਪੜੀ ॥

ਮੰਤਰ ਬਾਗੈ ਪਾਠੀ ਪ੍ਰੀਤਿਸਾ

Digitized by Panjab Digital Library | www.panjabdigilib.org

॥ ਗਈ ਪਾਸ ਹੋ ਸਿਮੁੰਡੀ ਪੁਨੀ ॥ ਕਤ ਬਕਤੁ ਹੈ ਪਹਿਯੋ ਮੰਦਰ ਮ
 ਤਿ ॥ ਬਹੁ ਨ ਸੇਵੀ ਸੀ ਤਲ ਕੀ ਗਤਿ ॥ ੯ ॥ ਖੰਡਾ ਅਮਲਾ ਪਿਖ
 ਹਿੰਨਿ ਪਰ ਜਾਪਿ ਕਇਕ ਤਿਯ ਨ ਬਿਹੰਗੈ ॥ ਅਮਲਾ ਸੁਰਮੰ
 ਪਿਖੰ ਹਿੰਦੁ ਜਨ ਸਿਰਖ ਜਗ ਪੁਰਗੈ ॥ ਅਮਲਾ ਭਖੰ ਹਿੰਨੇ ਗੀ ਸ
 ਧਿਆਨ ਜਦੁ ਪਤਿ ਕੋ ਕਹੀ ॥ ਚਖਿਤ ਵਨੇ ਕੇ ਸੁਦੁ ਸੁਮੇ ਸੇਵੀ
 ਕਿਆ ਕਹੀ ॥ ੧੦ ॥ ਸਾਧੁ ਚ ॥ ਅਮਲਾ ਪਿਖ ਤੇ ਪੁਰਖ ਪਰੇ
 ਦਿਨੈ ਨਿਉ ਪਾਵੈ ॥ ਅਮਲਾ ਜੁ ਪਗੀਨ ਪਿਖੰ ਹਿਤ ਪਤਿ ਨ
 ਕਹੰ ਚਕਿ ਆਵੈ ॥ ਅਮਲਾ ਜੁ ਪੁਰਖ ਪਿਖੇ ਕਿਸੁ ਕਰ ਜੇ ਕੇ
 ਨਹੀ ॥ ਅਮਲਾ ਖਇ ਜਗ ਹੈ ਮਿਤ ਕਰੈ ਕੈ ਘਰ ਮਹੀ ॥ ੧੧ ॥
 ਤਿਯੇ ਖਾ ॥ ਸਿਆਨੇ ਸੇ ਚਤੁਰੇ ਰਜ ਕੇ ਛੇ ਕਮੈ ਵਾਸੁ
 ਮਸ ਚਿਧਨ ਹੈ ਸੁਰ ਦਿਨੇ ਕਲੁਟ ਵੈ ॥ ਅਮਲਾ ਪਿਏ ਜ
 ਸੁਰੇ ਨ ਖੰਡੇ ਨ ਹੀ ॥ ਅੰਤੁ ਗੁਰ ਕੇ ਪੈ ਸੁਮੇ ਸੇਵੀ ਜਿਖ
 ਦੀ ॥ ੧੨ ॥ ਭੰਗ ਪੁਰਖ ਵੈ ਪਿਖੰ ਹਿ ਭਗਤਿ ਹਰਿ ਕੀ ਜਿ ਕਹੀ ॥
 ਭੰਗ ਭਖਤੈ ਪੁਰਖ ਕਿਸੁ ਕੀ ਅਸਨ ਪਹੀ ॥ ਅਮਲਾ ਪਿਖ
 ਤੇ ਭੰਗ ਬਰਤ ਜਿਨੁ ਦਿਨ ਮਸਤ ਕਪਗ ਤੇ ਕਿਆ ਪੀਵ
 ਹਿ ਭੰਗ ਹੈ ਜਿਨੁ ਕੇਤ ਕੀ ਕਗ ॥ ੧੩ ॥ ਅਮਲਾ ॥ ਸਰਾਸ
 ਹੀ ਉਪਰ ਜਿਨੁ ਕੇ ਕਹੈ ॥ ਸਿਰਮੋ ਖਇ ਕਿਪਨ ਜੁ ਤਿਹ ਕ
 ਟ ਬਚ ਕੈ ॥ ਨਿੰਬੁ ਆਟਿ ਕਿ ਕਹੈ ਮੁਕੁ ਐਸ ਕਿਏ ਭੇ
 ਤੇ ਨ ਪੀਵੰ ਹਿ ਭੰਗ ਕਾ ਪਸੁ ਤੁਝ ਪਿਏ ॥ ੧੪ ॥ ਅਗੀ ਜਨੇ ਜੀ
 ਜਤ ਸਰ ਅਗੀ ਜਨਗ ॥ ਤਸਤਤ ਪਤੁ ਟਿਜਾਇ ਨਿਰਖਿ ਜਿਹ
 ਖੜਗ ਕਗ ॥ ਤੇ ਪੀਵਤੈ ਭੰਗ ਅਪਿਕ ਜਿਨ ਸਲੇ ਏਹਿ

ਨਖੰਡਕੇਪ੍ਰਥਮਬਹੁਗਿਜਗਤੋਂਗਏ ॥੧੫॥ ਦੇਹਗਾਤੇਨਰ
 ਕੈਠਨੇਕੀਪਿਤਤੈਕਿਖਾਪਿਅਹਿਅਜਾਨਾਕਰਤਕਰੀਪ
 ਕਰਤਗਹਿਯੋਕਸੀਨਕਮਾਨਕ੍ਰਿਪਾਨ ॥੧੬॥ ਚੰਪਈ॥ ਭੋਸੁਨਿ
 ਬੈਨਸਪੁਹਿਸਿਭਗਿਯੋ॥ ਨਿਜੁਤ੍ਰਿਖਕਹੰਕਟੁਬਚਨਉਚ
 ਗਿਯੋ॥ ਲਾਤਮੁਸਟਭੇਕਿਏਸਿਪ੍ਰਗਾਤੈਕਿਯੋਐਸੀਭਾਂਤਿ
 ਉਚਗਾ॥੧੭॥ ਤ੍ਰਿਲੋਚਨ॥ ਕੋਹੋਸਪੁਤਸਾਚਉਚਗਉ॥ ਤੁ
 ਮਤੋਤਉਅਧਿਕਜਿਯਡਰਉ॥ ਜੇਕਲਗੀਤਿਬਡਨਚ
 ਲਿਅਈ॥ ਸੋਮੈਤੋਹਿਪ੍ਰਤਿਕਹਤਸੁਨਾਈ॥੧੮॥ ਛਪੇਛੰਦ
 ॥ ਦਿਜਨਰਨਦੀਬੋਹੁਜਨਸਿਰਖੜਗਬਜੈਬੋ॥ ਮਹਦਸ
 ਟਕਹਿਦੰਡਦਰਿਦਰੀਨਨਗਵੈਬੋ॥ ਨਿਜੁਨਗਿਨਕੇਸਾਥਕੇ
 ਲਚਿਹੋਲੈਮਚਿਮੰਡਥਾ॥ ਖੰਡਿਖੰਡਿਸਨਖੇਤਖਲਨਖੰ
 ਡਨੇਸੇਖੰਡਥਾ॥ ਅਮਲਨਪੀਏਤੀਕਰੈਕਿਯੋਐਯੋਮਹਿ
 ਲੋਕਮਹਿ॥ ਸੁਗਅਸੁਗਜੁਛਗੀਪ੍ਰਬਸਬੈਤਿਹੰਨਗੇਕਹੰ
 ਸਿਹੰਸਿਕਹੰਹਿ॥੧੯॥ ਛੰਦ॥ ਸੇਨਗਪਿਤਨਭੰਗਹੈਕੋਰੀਮ
 ਹਿਜਿਹੰਚਿਤਾ॥ ਸੇਨਗਅਮਲਨਪਿਐਦਨਭੇਨਹਿਜੋਕਹਿਤ
 ॥ ਸਿਖਨੇਅਧਿਕਕਹਾਇਕਕਕੀਉਪਮਾਪਵੰਹਿ॥ ਅੰਤੁਸੁ
 ਨਜਿਯੋਮੈਰੀਨਦੁਨੀਯੰਪਛੁਤਵੰਹਿ॥੨੦॥ ਦੇਹਗਾ॥ ਅੰਤ
 ਕਕਕੀਮ੍ਰਤਮੈਮਨਭੀਤਰਪਛੁਤੰਹਿ॥ ਖੰਡਗਹਿਯੋਨਜ
 ਸਲਿਯੋਕੁਛੁਜਗਤਕੇਮਹਿ॥੨੧॥ ਸੁਹੁਬਾਚਾ॥ ਚੰਪਈ॥
 ਸੁਹੁਸਪੁਨਿਤੈਕਛੁਨਜਾਨਤਾ॥ ਸੇਫਿਨੇਸੇਅਮਲਿਨਕਹਰ
 ਨਤਾ॥ ਸੇਫੀਰੋਕਰਬਉਪਜਾਵੈ॥ ਅਮਲੀਨਿਪੁਹੰਪਮਲ

ਖੇਟੁ ਜਨ ਦੁਖਿ ਤ ਕੀਏ ॥ ਸਧਸੇ ਵਿਸੁਭ ਸੰਗ ਭਜਤ ਹਰਿ
 ਜੁਭੇ ਏਹਿ ਤੇ ਦੈਜ ਸਦੁ ਰਭੀ ਜਗਤ ਖਤਿ ਗਏ ॥ ੨੬ ॥ ਚਤੁਰ
 ਨਰਿ ਬਹੁ ਭੰਤਿ ਹਰੀ ਸਮੁਝਾਇ ਕੀਏ ॥ ਮੁਖ ਪਾਤਸਮੁਖਿ
 ਯੇਉ ਠਿਯੋ ਸਿਧਾਇ ਕੀਏ ॥ ਗਹਿ ਕੈ ਤਰੁ ਨਿਤੁ ਰੀਤੁ ਲੂਤ ਜਨੁ
 ਮਹਿ ਯੋਹਿ ਤ ਬਡਿ ਖਠ ਢੇਰ ਚਿਤਤ ਹੀਇ ਹੰਥਿ ਪਿਕਸਿਧਿ
 ॥ ੨੭ ॥ ਛਿਤ ਪਰਖਾਇ ਪਛਰ ਪਰੀ ਮੁਰਛਾਇ ਕੀਏ ॥ ਹਇ ਹਇ
 ਕਹਿ ਸੁਹਲਾਈ ਉਹਲਾਇ ਕੀਏ ॥ ਲਾਖ ਲੋਹੇ ਤੁਮ ਬਚੇ ਕੋ
 ਕਿਯ ਕੀਜਿ ਯੋਹਿ ਕਹਿ ਯੋਸਹਿ ਤ ਨਿਪੋਭ ਜਨ ਸਭ ਕਯੋ
 ਜਿਯੋ ॥ ੨੮ ॥ ਦਿਗਾਸੁ ਤ ਬੈਭੋ ਜਨ ਕਰਨ ਨਾਂ ਬਿਪਨ
 ਬਨਾਇ ॥ ਉਚਨੀ ਚਰਜ ਪ੍ਰਜਾ ਸਭ ਹੀ ਲਏ ਬੁਲਾਇ ॥ ੨੯ ॥
 ਦਿਪ ਪ੍ਰਯਾਪਤਿ ਪਤਿ ਲੋਗ ਨ ਬੈਠ ਯੋ ਭੰਤਿ ਭੰਤਿ ਭੋਜ
 ਨ ਹਿਖਵੇ ਯੋ ॥ ਇਥੇ ਨਿਪਤਿ ਸੇਨੇ ਹਲਗਾਇ ਸਿਧਾ ਬਤਨ
 ਸੋ ਤ ਕਉ ਰਝਾਇ ਸਿਧਾ ॥ ੩੦ ॥ ਦਿਗਾਭੋ ਜਨ ਤਿਨੈ ਖਵਾਇ
 ਯੇਭੰਗ ਭੋਜ ਮੈ ਪਾਇ ॥ ਰਾਜ ਕੋ ਪਤਿ ਕੇ ਸਹਿਤ ਛਲ ਸੋਗ
 ਈਸਵਾਇ ॥ ੩੧ ॥ ਭੰਗ ਖਾਇ ਰਾਜ ਜਗਿ ਯੋ ਸੇਠੀ ਭੋਯ
 ਚੇਤਾ ॥ ਮਿਤ੍ਰ ਭਏ ਤਿਹ ਨਿਕੋਤ ਬਹਿ ਬਨਿਯੋ ਸੇ ਕੇਤਾ ॥ ੩੨ ॥
 ॥ ਚੰਪੜਾ ॥ ਲੋਗ ਜਿਵਾਇ ਬਚਨ ਇਮਿਭਾਖਾ ॥ ਸਿਗਰੇ
 ਵਸਰਾਇ ਹਮਾਖਾ ॥ ਸੰਝ ਪਰੇ ਜਾ ਪਰਾਐ ॥ ਤੁਮੁ ਤ
 ਬੈਬੁਲਾਇ ਪਠੈ ॥ ੩੩ ॥ ਤਜੀ ਕਯੋ ॥ ਮਿਲਿਯੋ ਜਨ ਪਿ
 ਯਾ ਲੋਗੈ ਨੈਨ ਐਸਾ ॥ ਮਨ ਛਪਛਪੇ ਮਿਗਰਾਟ ਜੈ ਸੋਲ
 ਇਯੋ ਮਹਿ ਰਾਜ ਮਨ ਮੋਲ ਲੀਨਾ ॥ ਤਹਿ ਭਵਤੋ ਭਾਮੀਭੋ

ਗਕੀਨੋ॥੨॥ਗਹਿਯੋਸੁਹਰਿਯੋਕਛੁਨਾਚਿਚਰਿਯੋ॥ਮ
 ਨੇਲਤਕੇਸਾਬਸੈਤਨਮਾਯੋ॥ਪੁਸੁਹੰਨਭਖੇਉਠੈਨਉ
 ਘਵੈ॥ਇਤਨਹਿਕੋਰਜਬੇਕਬਜਵੈ॥੩॥ਦਰਗਾਸੁ
 ਹੁਪਾਲਕਿਤਰੇਬਾਂਪਿਭਾਹਿਕਰਦੀਨਾ॥ਜੁਕਛੁਪਮੰਹਿ
 ਪਨਹੁਤਘਾਇਤਿਸੀਮੰਹਿਲੀਨਾ॥੪॥ਅ॥੩੨॥ਅ॥
 ਪੁੰਦਰੀਤੀਪਰਚਫੀਬਨਾਇਕੋ॥ਗਮੀਨਿਪਤਿਤਿਯਸਾ
 ਬਾਪਿਕਸੁਖਪਾਇਕੋ॥ਲੈਨਹੀਕਹੰਗਇਅਪਨੇਘਰਗ
 ਯੋਹੁਸੁਮੇਸਠਿਯੰਹਿਬਾਂਪਿਪਾਲਕੀਤਰਲਯੋ॥੪੦॥ਜ
 ਬਪਹੁਚੇਰਉਜਾਇਸੁਖੀਗ੍ਰਿਹਨਹਿਨਗਾਕਹਿਯੋਕਿਦੋਹੁ
 ਪਠਇਪਲਕੀਸਹੁਘਗਾਬਪੇਸਹੁਤਿਹੰਤਰੇਤਹੀਅ
 ਵਤਭਏਹੋਹਿਜੰਗਜਪਨਸਹਿਤਬਾਲਿਹਰਿਲੈਗਏ॥
 ੪੧॥ਚੰਪਈ॥ਬੀਤੀਗੈਨਿਭਯੋਉਜਿਯਗਾਤਬੈਸਹੁਦੁਹੁ
 ਵਿਗਨਉਘਗਾਮੇਹਿਪਲਕੀਤਗਕਿਹੰਗਖਾਬਚਨ
 ਲਜਾਇਐਸਿਥਿਪਿਭਖਾ॥੪੨॥ਮੈਜੁਕੁੰਬੰਦਨਹਿਕ
 ਹੰਕੋ॥ਤੇਬਚਬਸਿਵਕੇਜਿਯਹੈ॥ਲਛਮੀਸਕਲ
 ਨਹਿਜੁਤਹਗੀਮੇਗੀਥਿਪਿਐਸੀਗਤਿਕਰੀ॥੪੩॥ਕਾਵਿੰਦੁ
 ਖਾਗਾਦਰਗਾਛਲਤਭਗੀਸਹਬਦਕੋਰਕੈਮੈਕੋਇ
 ਜੋਥਿਪਨਮਸਤਕਲਿਖਾਅੰਤਤੈਮਿਯੋਹਿ॥੪੪॥ਅ॥
 ੪੫॥ਸੁਪਿਪਈਜਬਸਹੁਨਿਯਾਇਮਸਤਕਹਿਯੋ॥ਦੁ
 ਜੇਮਨੁਖਨਪਸਭੇਰੁਮੁਖਤੋਨਹਿਕਹਿਯੋ॥ਭੇਦਅਭੇਦ
 ਕੀਬਤਚੀਨੁਪਸੁਨਲੀ॥ਹੋਲਾਘੋਰਗਬੁਲੈਨਨੁਤੀ

ਰਬਨੇਕੋਗਈ॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥

ਮੰਦਰਾਗਾ॥੧੦੧॥੧੦੨॥੧੦੩॥੧੦੪॥੧੦੫॥੧੦੬॥੧੦੭॥੧੦੮॥੧੦੯॥੧੧੦॥੧੧੧॥੧੧੨॥੧੧੩॥੧੧੪॥੧੧੫॥੧੧੬॥੧੧੭॥੧੧੮॥੧੧੯॥੧੨੦॥੧੨੧॥੧੨੨॥੧੨੩॥੧੨੪॥੧੨੫॥੧੨੬॥੧੨੭॥੧੨੮॥੧੨੯॥੧੩੦॥੧੩੧॥੧੩੨॥੧੩੩॥੧੩੪॥੧੩੫॥੧੩੬॥੧੩੭॥੧੩੮॥੧੩੯॥੧੪੦॥੧੪੧॥੧੪੨॥੧੪੩॥੧੪੪॥੧੪੫॥੧੪੬॥੧੪੭॥੧੪੮॥੧੪੯॥੧੫੦॥੧੫੧॥੧੫੨॥੧੫੩॥੧੫੪॥੧੫੫॥੧੫੬॥੧੫੭॥੧੫੮॥੧੫੯॥੧੬੦॥੧੬੧॥੧੬੨॥੧੬੩॥੧੬੪॥੧੬੫॥੧੬੬॥੧੬੭॥੧੬੮॥੧੬੯॥੧੭੦॥੧੭੧॥੧੭੨॥੧੭੩॥੧੭੪॥੧੭੫॥੧੭੬॥੧੭੭॥੧੭੮॥੧੭੯॥੧੮੦॥੧੮੧॥੧੮੨॥੧੮੩॥੧੮੪॥੧੮੫॥੧੮੬॥੧੮੭॥੧੮੮॥੧੮੯॥੧੯੦॥੧੯੧॥੧੯੨॥੧੯੩॥੧੯੪॥੧੯੫॥੧੯੬॥੧੯੭॥੧੯੮॥੧੯੯॥੨੦੦॥

੮

ਭਿਲਾਵੈ। ਬਹੁਰਿ ਆਇ ਮੁਹਿ ਨ ਭਿਕਹੈ। ਤਬ ਹਮ ਸੰ
 ਕਠਿ ਆਗਿ ਤੁਹਿ ਬਹੀ। ਤੁਪਤਿ ਲਕਕੀ ਕਾਨਕ ਹੀ
 ੧੭॥ ਸਹੁ ਸੁਤ ਬਚੈ ਸੁਨਿ ਪਾਵਾ। ਚੰਡ ਗਿਨੈ ਕੇ ਭੇਸ ਬ
 ਨਵਾ। ਕਰਮੇ ਪਰਤ ਬੁਝੀ ਭਈ। ਸੇਰ ਸਹੇ ਮਹਲ ਨ
 ਗਈ॥ ੧੮॥ ਜਗਤਿ ਪ੍ਰਗਮੇ ਪਸੀ ਐਸੇ ਰੂਪ ਬਨਇ
 ॥ ਰਹੁ ਸੁਗੁਜ ਹੋਤੇ ਤਹੀ ਪਹੁੰਚੀ ਜਾਇ॥ ੧੯॥ ਆਤਮਾ
 ਬਧੇ ਹੋਤੇ ਜਹੂੰ ਹੈ ਭੁਖ ਕੇ ਤਗੈ। ਜਹੰ ਨਹੀ ਟੀਪੁ ਚੈ
 ਪਵਨ ਨ ਸੰਚੈ। ਤਹੀ ਤਹੁ ਨਿਇੰ ਭੇਸ ਪਹੁੰਚੀ ਜਾਇ
 ਗਿ। ਅਰਪਾ ਤੁਭੈ ਫੇਰਾ ਬਾਜ ਬਨਾਇ ਕਰਿ॥ ੨੦॥ ਤਪ
 ਈ। ਫੇਰਿ ਅਗਾ ਰਿਪ ਛਾਡਿ ਤਹੀ। ਅਨਨ ਬਿਖੈ ਲਗਾ
 ਮੀਤ ਹੀ। ਐਸੇ ਵਰਚਾ ਬੁਕਿ ਕਮਾ ਰਿਸਾ। ਸਾਹੁ ਭੋਖ
 ਭੋਏ ਨਿਕਾ ਰਿਸਾ॥ ੨੧॥ ਸਾਹੁ ਭੋਖ ਭੋਏ ਪਹੀ ਤੁਰ
 ਗ ਕੁਦਾਇ। ਸੰਕਾ ਕਰੀ ਨ ਜਾਨੀ ਪਹੀ ਨਹੀ ਸੰਜਾਇ॥ ੨੨॥
 ੨੩॥ ਭਗਨ ਮਹਤੋ ਬਾਜ ਨਿਕਾ ਰਿਸਾ। ਗਹੀ ਨਹੀ
 ਬਿਖੈ ਲੈਤਾ ਰਿਸਾ। ਜਿਖ ਅਪਨੇ ਕਲੇ ਭਨਕਾ। ਇੰ
 ਛਲਾਹੁ ਅਸੁ ਕਹੰ ਹਰਾ। ਜਬ ਬਾਜੀ ਜਗਤ
 ਕੇ ਗਯੋ। ਸਭ ਹਿਨੇ ਕੇ ਬਿਸਮੈ ਜਿਖ ਭਯੋ। ਜਹਨ ਸ
 ਕਤ ਪ੍ਰਵੇਸ ਪਵਨ ਕਰਿ। ਤਹੂੰ ਲੇਖੇ ਤੁਰਗਾ ਮਕਿਨ
 ਗਿ॥ ੨੪॥ ਪ੍ਰਤ ਬਚਨ ਜਗਤਿ ਇਮਿ ਕੀਯੋ। ਅਭੈ ਰਾਨ
 ਚੰਗੇ ਮੈ ਰਿਯੋ। ਜੇਵਹੁ ਮੇਕੁ ਬਰਨ ਰਿਖੈ ਵੈ। ਬੀਸ
 ਸਹਸੁ ਅਸਰੀ ਪਾਵੈ॥ ੨੫॥ ਅਭੈ ਰਾਨ ਤਕੈ ਮੈ ਰਿਖਾ

ਕੇ

ਯੋਧਾਈਸਪਤਕੁਰਨਉਚੋਯੋ॥ਤਬਤਿਖਭੇਸਪੁ
 ਰਖਕਧਗਾਸੇਰਸਾਤਕਹੰਸਿਜਰਾਕਗਾ॥੧੬॥੨੦੨॥
 ਪੁਰਖਭੇਖਕਹੰਪਹਿਰਿਤਿਖਭੁਖਨ॥ਸਜੇਸੁਰਗਾਸੇ
 ਰਸਾਹਿਸੇਇਮਿਕਹਮੈਤਵਹਰਤੁਰਗਾ॥੧੭॥੨੦੩॥
 ਜਬਹਜਗਤਿਤਕੇਲਖਿਲਯੋ॥ਹਰਖਿਤਭੇਖਕਪ
 ਮਿਟਿਗਯੋ॥ਨਿਰਖਿਪੁਭਉਪਮੰਬਹੁਕੀਨੀ॥ਬੀਸ
 ਸਹਸ੍ਰਅਸਰਕੀਰੀਨੀ॥੧੮॥੨੦੪॥ਹੰਸਿਹਜਗਤਿ
 ਐਸੇਕਹਸੁਨੁਤਸਕਹਸੁੰਦਗਾ॥ਸੇਬਿਪਿਕਹਬਨ
 ਇਮੁਹਿਕਿਹੰਬਿਪਿਹਰਤੁਰਗਾ॥੧੯॥੨੦੫॥ਜਬ
 ਅਬਲਾਅਇਸੁਇਮਿਪਵਾ॥ਮੁਹਰਗਖਿਮਖਨਲੈ
 ਆਵਾ॥ਸਹਿਤਮੰਤਿਦਗੁਲਬਹਾਇਸਾਗੰਢਪਾ
 ਲਤਾਪਰਤਹੰਕਾਇਸਾ॥੨੦॥੨੦੬॥ਬਹੁਹਿਨਰੀ
 ਭੀਤਰਪਰੀਜਤਭਈਤਰੀਪਗਾ॥ਸਾਹਿਭੇਖਕੇਤਰੇਲ
 ਗਤਭਈਸੁਪਹਿ॥੨੧॥੨੦੭॥ਜਬਘਗਿਯਾਗੀਘ
 ਗੀਬਜਾਵੈ॥ਤਬਵਹਮੇਖਚੋਤਹੰਲਗਾਵੈ॥ਬੀਤ
 ਰਿਵਸਗਜਨਿਬਡਗਈ॥ਤਬਤਿਖਤਹੰਪਹੁੰਚ
 ਤਭਈ॥੨੨॥੨੦੮॥ਤੈਸੇਹੰਛਰਿਤੁਰਗਾਭੇਖਾ
 ਬੀਚਕਗਿ॥ਜਲਮੰਪਹੀਕੁਰਾਇਜਤਭੀਪਰਤਗਿ॥
 ਸਭਲੇਕਨੇਕਕੋਤਕਅਪਿਕਰਿਖਾਇਕੋ॥ਹੇਸੇਰਸਾ
 ਹੇਸੇਬਚਨਕਹੇਮੁਸਕਾਇਕੋ॥੨੩॥੨੦੯॥ਇਹੀਭੀਤਿਸਪੁ
 ਥਮਬਾਜਮੁਰਿਕਰਪਹਿਯੋ॥ਦੁਤਿਖਅਸੁਤਵਨਿਰ

ਖਤ ਇਹ ਛਲੇ ਸੋਹਿਯੋ ਸੋਹ ਸਹਿਤ ਬਕ ਹੋਯੋ ਕ
 ਹ ਬੁਧਿਕੋ ਭਯੋ ਹੋਰ ਹੋਥੇ ਜਹਤ ਹੀ ਸੁਰ ਹੋਗੇ ਯੋ ॥੨੦॥
 ॥ ਸਹ ਸਹਿਤ ਸਭ ਲੋਗ ਚਰਿਤ ਬਿਲੋਕਿ ਬਗਾਇਤ
 ਵਤ ਸੋਕਾ ਦਿਕ ਹੋਇ ਰੋਯੋ ਕਗਾ ਕਹੈ ਹਮਰੀ ਮਤਿ ਹਿੰਕ
 ਵਨ ਕਹਨ ਭਯੋ ਹੋਰ ਹੋਤ ਸਕਰ ਹੋਯੋ ਸੁਰ ਹੋਮਰ
 ਯੋ ॥੨੫॥ ੨੦੫॥ ਸੁਰਨ ਮੰਜਰੀ ਬਾਜਹਿ ਮਿਤ੍ਰ ਪਿਰੇ
 ਬਨਾਇ ॥ ਚਿਤ ਬਰਨ ਸੁਤ ਨਿਪ ਬਰਾਹਿਰੇ ਹਰਖ ਓ
 ਪਜਾਇ ॥ ੨੬॥ ਭੰਤਿ ਭੰਤਿ ਤੋ ਕੋ ਭਜੇ ਹੋਇ ਹਰਖ ਓ
 ਪਜਾਇ ਸੋਹ ਸਹਿਤਿ ਲੀਸਕ ਹੋਇ ਯਾ ਚਰਿਤ ਰਿਖ
 ਯੋ ॥੨੭॥ ੨੦੬॥ ੨੦੬॥ ੨੦੬॥ ੨੦੬॥ ੨੦੬॥
 ਪਮੰਤ ਸਹਿਤ ਹੋਇ ਪੈਤਾ ॥ ੨੦੭॥ ੨੦੭॥ ੨੦੭॥
 ਮਸਤਾ ॥ ੨੦੮॥ ੨੦੮॥ ੨੦੮॥ ੨੦੮॥ ੨੦੮॥
 ੨੦੯॥ ੨੦੯॥ ੨੦੯॥ ੨੦੯॥ ੨੦੯॥
 ਛਨਾ ਪੁਰ ਪਮੰਜਰੀ ਨਹਿ ਸੁਲੋਛਨਾ ॥ ਤਿਨ ਕੀ ਹਮੇ
 ਕਹਿਨ ਪਰਤ ਛਬੀ ॥ ਗਤਿ ਤਿਹੋਰਤ ਨਿਰਖਿ ਗਤਿ ਪਤਿ
 ਚਬੀ ॥ ੧॥ ਸ੍ਰੀ ਸੁਲਤਾਨ ਸਿਧਤਿ ਹੋਪੁਤਾ ਜਨ ਬਿਧਿ
 ਗਭਾਤੁ ਤਿਯ ਪੁਰ ਹੋਤਾ ॥ ਜਬ ਵਹੁਤੁ ਰੁਨ ਭਯੋ ਲਖਿ ਪ
 ਯੋ ॥ ਤਬ ਪਿਤਤ ਕੋ ਬਿਹਾਰ ਯੋ ॥ ੨॥ ਕਾਸਮੀ ਗਇਕ
 ਨਿਪਤਿ ਹੋਤ ਬਲਾ ॥ ਰੂਪ ਮਨ ਪਨ ਮਨ ਰਣ ਚਲਾ
 ਤਕੇ ਪਮੰਸੁਤ ਇਕ ਸੁਨੀ ॥ ਸਕਲ ਗੁਨ ਨਕੇ ਭੰਤਰੁ
 ਨੀ ॥ ੩॥ ਬੋਲਿ ਰਿਜ ਬਰਨ ਘਰੀ ਸੁਪਾਈ ॥ ਨਿਪ ਸੁਤ ਕੇ

ਸੰਗਕਰੀਸਗਈ॥ ਅਪਿਕਸੁਦਰਬੁਪਠੈਦਿਖਤੋਕੋ॥ ਬਿਖ
 ਹਬਿਚਰਿਬੁਲਾਯੋਵੇਕੋ॥ ੪॥ ਸੁਤਕੋਬਿਖਾਜਿਬੈਤਿਨ
 ਦਿਖਾਇਸਿ॥ ਹਟਪਟਬਸਤਨਸਭਛਾਇਸਿ॥ ਘਰਘ
 ਰਗੀਤਚੰਚਲਗਾਵਤਾ॥ ਭੰਤਿਭੰਤਿਬਾਰਿਤਬਜਾਵਤਾ॥
 ੫॥ ਸਕਲਬਿਖਾਹੰਕੀਰੀਤਿਕਹਿਤੋ॥ ਅਪਿਕਦਿਜਨਕਹੰ
 ਵਨਕਹੰਦਿਵਾਜਾਚਕਸਭੈਬੁਪ੍ਰੈਗੇ॥ ਜਾਚਤਬਹੁਮਿਨ
 ਕਾਹੁਭਏ॥ ੬॥ ਜਿਨਸਾ॥ ਸਕਲਗੀਤਿਕਹਿਬਿਖਾਹੰਕੀਰੀਜੇ
 ਨੇਤਬਨਾਇ॥ ਭੰਤਿਭੰਤਿਸੋਕੁੰਅਰਬਨਿਪ੍ਰਭਨਬਰੀ
 ਜਾਇ॥ ੭॥ ਦੋ॥ ੮॥ ਕਾਸਮੀਰੀਤਰਪੁੰਚੇਜਬਾਬਾਜ
 ਨਲਗੇਬਦਿਤ੍ਰਅਮਿਤਤਬਾਨਚਤਪਤ੍ਰਅਪਸਾਨੁ
 ਪਾ॥ ਕੰਚਨੀਹੁਕੁਨਿਹੁਪਸੁਪਾ॥ ੯॥ ਹਟਪਟਸਭਬਸਤ
 ਨਛਾਏ॥ ਅਗਰਚੰਦਨਭੋਮਗੁਛਿਰਕਏ॥ ਸਭਘਰਬੰਧੀ
 ਬੰਦਨਵਗੈ॥ ਗਾਵਤਗੀਤਸੁਹਵਤਨਗੈ॥ ੧੦॥ ਅਗੁਅਥੇ
 ਨਅਗਾਉਅਏ॥ ਅਰਗੇਸੋਕੁੰਅਹੰਹਿਗਿਹਦਿਖਾਏ॥ ਭੰ
 ਤਿਭੰਤਿਤੇਕੋਬਡਈ॥ ਜਾਨੁਕਰੰਕਨਿਪਨਿਨਿਪਿਪਈ॥
 ੧੧॥ ਅ॥ ੧੨॥ ਤਬਜਸਤਿਲਕਮੇਜਗੀਲਈਬੁਲਾਇ
 ਕੋ॥ ਬਿਖਾਹਿਰਈਨਿਪਸੁਤਕੇਸਾਬਬਨਾਇਕੋ॥ ਰਾਜਅ
 ਮਿਤਪਨਰਿਛੈਬਿਰਕਕੈਰਏ॥ ਬਿਰਜਵਤੀਨਗਰੀਪ੍ਰ
 ਤਿਤੇਆਵਤਭਏ॥ ੧੩॥ ੧੪॥ ਏਕਸਾਹਕੇਸਰਨਉਤ
 ਗੇ॥ ਗਿਹਜੈਹੈਲਖਿਹੈਜਬਤਗੇ॥ ਕੁੰਅਰਸਾਹਕੋਪੁਤਨਿਹ
 ਗਾ॥ ਤਿਹੰਤਨਤਨਿਮਦਨਸਰਮਗਾ॥ ੧੫॥ ਜਿਨਸਾ॥ ਨਿਰਖਤ

ਬਾ ਚਾ ਚਾ ਨਦੀ ਨਰਬਦੇ ਕੋਰੈ ਨਿਪਤਿ ਚਿੰਤ੍ਰ ਬਨ ਮਾ॥
 ਦੇਸੇ ਸੇ ਕੇ ਏਸ ਜਿਹ ਜਪਤ ਅਠਹੁੰ ਜਾ ਮ॥ ੧॥ ਚੰਪਈ॥ ਚਿੰਤ੍ਰ
 ਮੰਜਰੀ ਤਕੀ ਤਿਖ ਬਗਾ ਜਨੁ ਕਪੂਰ ਦਿਪਤ ਕਿਰਣ ਪਗ॥
 ਚਰਿ ਪੁੰਤ ਤੇ ਕੇ ਸੁੰਦਰ ਅਤਿ॥ ਸੁਰਬੀਰ ਬਲਵਨ ਬਿਕਰ
 ਮਤਿ॥ ੨॥ ਚੰਪਈ॥ ਚਿੰਤ੍ਰ ਕੇਤ ਬਚਿੰਤ੍ਰ ਪੁਜ ਸਸਿ ਪੁਜ ਗਵਿ
 ਪੁਜ ਸੁਗਾ ਜਿਨ ਕੇ ਪਨੁ ਖਟੇ ਕੇ ਪੁਨਿ ਹਤ ਜਗਤ ਮੈ ਪੁਗ॥
 ੩॥ ਚੰਪਈ॥ ਨਵਲ ਸਾਹਿਕ ਹਤ ਨਗਰ ਤਿਹਾ॥ ਸਸਿ
 ਆਭਾਵ ਤਿਹੁ ਤਿਹਾ ਘਗਜਿਹਾ॥ ਅਮਿਤ ਪ੍ਰਭ ਜਨਿਖ
 ਤਜ ਕੀ ਜਗਾ॥ ਸੁਰ ਅਸੁਰ ਬਕਿਤ ਹਤ ਨਿਰਖਤ ਮਗ॥ ੪॥
 ੫॥ ਚੰਪਈ॥ ਚਰਿ ਪੁੰਤ ਜੇ ਨਿਪਤਿ ਕੇਤ ਕੀ ਪ੍ਰਭ ਨਿਹਾਗੀ
 ਵਿਹਤ ਭੇਚਿਤ ਬਿਖੈ ਮਨ ਕ੍ਰਮ ਬਚ ਨਿਰਪਗ॥ ੬॥ ਚੰਪਈ॥
 ਨਿਪਸੁਤ ਦੂਤਿਕਤ ਪਠਾਇ ਸਾ॥ ਭੰਤਿ ਭੰਤਿ ਤਿਹ
 ਤਿਖਾ ਹਿਭੁ ਗਈ ਸਾ॥ ਇਹੀ ਭੰਤਿ ਚੰਦ੍ਰ ਭੰਤਿ ਭੰਤਿ
 ਲਿਤ ਕੇ ਗ੍ਰਿਹ ਅਏ॥ ੭॥ ਚੰਪਈ॥ ਸਾਹੁ ਸੁਤ ਅਤਿ ਪਤਿ
 ਤਾ ਅਧਿਕ ਚਤੁਰ ਮਤਿ ਵਨਾ॥ ਚਹੁ ਪਠਿਯੋ ਸੰਦੇਸ ਲਿ
 ਖਿ ਚਿਤ ਚਰਿੰਤ੍ਰ ਇਕ ਅਨਿ॥ ੮॥ ਚੰਪਈ॥ ਜੁਰੇ ਜੁਰੇ ਲਿ
 ਖਿ ਚਹੁ ਨ ਪਠਾਯੋ॥ ਕਿਸੁ ਕੇ ਭੇਰ ਨ ਕਿਸੁ ਜਤ ਯੋ॥ ਸਖੀ
 ਭੇਏ ਇਹੰ ਭੰਤਿ ਸਿਖਾਇ ਸਾ॥ ਰਜੁ ਕੁਮਾਰ ਨ ਬੋਲਿ ਪਠਾਇ
 ਸਿ॥ ੯॥ ਰਜੁ ਸੁਤ ਬਾਦ ਸੁਖ॥ ੧੦॥ ਚੰਪਈ॥ ਜਿਮਿ ਜਿਮਿ ਨਿ
 ਪਸੁਤ ਅਇਹੈ ਭੰਤਿ ਮਭੇਖੁ ਸੁਪਗਿ॥ ਤਿਮਿ ਤਿਮਿ ਪਗਨ

ਖਰਕਤੈ ਕੀ ਜਿਯੋ ਮੇਰੁ ਝਗ। ੧੧॥ ਪ੍ਰਥਮ ਪੁੰਤ ਜਬ ਨਿਪਤਿ ਕੇ
 ਅਖੇ ਭੇਖੁ ਸੁਧਾਗਿ। ਪਾਇਨੇ ਕਖਟੇ ਕੇ ਕਿਯੋ ਅਨਿਸਖੀਤਿ
 ਹੁੰਦੁ ਗ। ੧੨॥ ਚੌਪਈ॥ ਹਰ ਪਰਤ ਬਤਹੁ ਨਿਉ ਚੰਗ। ਹਥਨ
 ਕੋ ਛਤਿ ਯਾਂ ਪਰਸੋਗ। ਕਉ ਅਹਿੰਦੁ ਮੁਰਿ ਠਛਾ। ਤਤੋ ਅਪਿ
 ਕਤ ਸਮੁਹਿ ਬਾਛ। ੧੩॥ ਨਿਪਸੁਤ ਕਹਿਯੋ ਜਤਨ ਇਕ ਕੋ
 ॥ ਚਰਿ ਸੰਦੁਕ ਹੈ ਇਕ ਸੰਪਗ। ਇਕ ਸੰਦੁਕ ਮੰਡੁ ਹਿੰਦੁ ਗ।
 ਜੈ ਹੈ ਲੋਕ ਬਿਲੋਕ ਬਿਮੁਖ ਪਗ। ੧੪॥ ਇਮਿ ਸੰਦੁਕ ਭੀ
 ਗਤਿ ਹੰਡੇਗ। ਦੁਤਿ ਯਾ ਨਿਪਤਿ ਕੋ ਪੁੰਤ ਹੰਡੇਗ। ਪਗ ਖਟੇ ਕੇ
 ਹਰਿ ਤਬ ਕੀਨੈ। ਦੁਤਿ ਯਾ ਸੰਦੁਕ ਭੀ ਤਿਹੰਦੀਨੈ। ੧੫॥ ਸੋ
 ਹਗ। ਇਹੋ ਛਲ ਨਿਪਕੇ ਚਰਿ ਸੁਤ ਚੁੰ ਸੰਦੁਕ ਨ ਭੀ। ਤਿ
 ਨ ਪਤਿ ਗਿਹਿ ਪਿਯੋ ਨੇ ਕਿਯੋ ਉਤਿ ਮਭੇ ਖੁਸੁ ਪਗਿ। ੧੬॥ ਚੌਪਈ॥
 ਚਰਿ ਸੰਦੁਕ ਸੰਗ ਲੀਨੇ ਕਗ। ਪਹੁੰਚਤ ਭਈ ਨਿਪਤਿ ਕੇ
 ਰਬਗ। ਜਬਗ ਜਕੇ ਰੂਪ ਨਿਹੰਗੇਗ। ਤਪਰ ਵਰਿ ਨ ਦੀਤਿ
 ਨ ਭੀਗੇਗ। ੧੭॥ ਚੌਪਈ॥ ਵਰਿ ਸੰਦੁਕ ਨਿਪਟਾ ਪਰਏ ਨ ਦੀ
 ਮੈ ਭੀਗ। ਸਤ ਛਤਿ ਨ ਛਿਨੋ ਮੋ ਛਲੇ ਕਉ ਨ ਸਕਾ ਬਿਚਰੇ
 ॥ ੧੮॥ ਚੌਪਈ॥ ਪਨਿਯ ਪਨਿਯ ਸਭੇ ਲੋਕ ਬਖਨੈ। ਭੇਰ ਅ
 ਭੇਰ ਨ ਮੁਖ ਜਾਨੈ। ਕੁਪ ਭਗਤਿ ਤਿਹੰ ਅਪਿ ਕਬਿ ਚਰਿ
 ॥ ਨਿਪ ਪਰ ਰਬੁ ਇਤੋ ਜਿਨ ਵਰਿਯੇ ॥ ੧੯॥ ਤਬ ਜੈ ਇਹੰ
 ਤਿਉ ਚਰਿਯੇ। ਸਹੁ ਸੁਤ ਜੋ ਤਪਨ ਵਰਿਯੇ। ਛੇਰਿ ਭੰਡ ਗਤਿ
 ਤੋ ਤਿਹੰਦੀਜੈ। ਮਤਿ ਨ ਕਹ ਬਿਲੋਕ ਨ ਕੀਜੈ। ੨੦॥ ਚਰਿ ਸੰ
 ਦੁਕ ਅਸਰ ਕੀ ਦੀਨੈ। ਸਹੁ ਸੁਤ ਸਭ ਹੀ ਸੋਈ ਨੀ। ਨਿਪਕੇ

ਚੌਪੁਤਰੁ ਬਾਣੀ॥ ਲੈਧਨੁ ਅਮਿਤ ਬਹੁ ਰਿਧਿ ਆਈ॥
 ੨੦॥ ਇਹ ਛਲੋ ਸੁਤ ਨਿਪਤਿ ਕੇ ਚੌਰੇ ਏਕੁ ਬਾ
 ਣੀ॥ ਅਨਿਧੰ ਮਥੋ ਚੌਰੀ ਨਿਰੈ ਰਖਉ ਪਾਇ॥ ੨੧॥
 ਏਤ੍ਰੁ ਜਟਕ ਪਾਖਿ ਨਾ ਤਿਖਾ ਚਰੰ ਤੇ ਮਮਤ੍ਰੰ ਸੰਬ
 ਰਦੇ ਸੋ ਸੈਤ ਪਾਸੈ ਚਰੰ ਤੇ ਸਮਪਤ ਮਸਤੁ॥ ੨੨॥
 ੨੩॥ ਭੁਲੀ॥ ਮਤ੍ਰੰ ਬੰਬਾਰੰ ਚੰਪਈ॥
 ਬਤਿਸੁਲੰ ਛਨਨਗਰ ਇਕ ਸੋਧੈ॥ ਜਕੇਤ ਛੰ ਅਮਰਾਵਤ
 ਕੈ॥ ਸੈਨ ਸੁਲੰ ਛਨ ਨਿਪਤ ਹੁੰ ਸੁਭ ਮਤਿ॥ ਸੁਰਬੀਰ ਬ
 ਲਵਨ ਬਿਕਟ ਮਤਿ॥ ੨੪॥ ਮੰਤ੍ਰਿ ਬਿਚੰ ਛਨਿ ਨਰਿਤ ਵਨਿ
 ਬਗਾ ਪੜੀ ਬਿਕਰਨ ਸਾਸਤ੍ਰੰ ਕੇਕ ਸਗਾ ਸੋਭਾ ਪਿਕ
 ਤਵਨ ਕੀ ਸੋਭਾ॥ ਸੁਰਨਗਰ ਅਸੁਰ ਮਨ ਮੋਹਤ॥ ੨੫॥
 ਅਤਿਲਾ॥ ਏਕ ਸਾਧਕ ਪੁਤਤ ਹੁੰ ਸੁੰਦਰ ਘੋਨੈ॥ ਜਨੁ ਅੰਤ
 ਰ ਮਰਨੋ ਕਾ ਜਗ ਮੈ ਬੰਨੈ॥ ਬਿਤਨ ਕੇਤ ਤਿਹੰ ਨ ਮੁਕੰ ਅ
 ਰੋਕੈ॥ ਨਿਯੋਹਿ ਜਾ ਸਮੁੰਦਰ ਅਵਗਨ ਕਤੁੰ ਬਖਾਨਿਯੈ
 ॥ ੨੬॥ ਨੈਨ ਹਰਿਨ ਕੇ ਹਰੈ ਬੈਨ ਪਿਕ ਕੇ ਹਰੈ॥ ਜਨੁ ਕਸਾ ਨਿਪਰ
 ਬਿਸਿਖੈ ਉਬਢਿਨ ਧੋਗਾ॥ ਬਿਨ ਪੁਰੋ ਲਗਤ ਨ ਕੇਹੋ
 ਜਤ ਹੈ॥ ਹਿਖਟ ਕਤ ਹਿਖ ਕਿ ਮੰਤ੍ਰ ਸਦਾ ਪਿਖਤ ਹੈ॥ ੨੭॥
 ਨਿਗਖਿਤ ਵਨੋ ਕੁਪਤੁ ਨਿਮੋਹਿਤ ਭਈ॥ ਲੋਕ ਲਾਜ
 ਕੁਲ ਕਾ ਨਿਤਿ ਖਾਸਿਤ ਬਹੀਰਈ॥ ਅਸਿਕ ਕੀ ਤਿਖਾ
 ਤਤਿ ਰਹੀ ਉਰਝਾਇ ਕੀ॥ ਹੋਸਕਿ ਛੇਨ ਧੀਰ ਜਾ ਬੀਧਿ ਸੁਖਿ
 ਬੁਲਾਇ ਕੀ॥ ਪਾਚੰ ਪਈ॥ ਭੇਰ ਪਾਇ ਤਿਖਤ ਹਿ ਬੁਲਾ

ਮਨਮਨਾਅਮਿਤਜਗਤਕੇਤਨਾਜਿਹੰਪਤਿਕੇਮੁਹਿ
 ਤਸਰਿਖੈਗੈਤੈਜੈਸੇਈਤੁਹਿਮੈਗੈ॥੧੫॥ਯੈਕਹਿਕੈ
 ਹਿਪਕਹਿਨਿਕਹਿਯੋਪਠੈਸਹਚਰੀਨਾਥਹੰਕਹਿਯੋ॥ਭੁ
 ਤਭਾਖਿਤਿਹੰਦਿਯੋਦਿਖਾਈ॥ਨਿਪਕੇਅਤਿਚਿਤਚਿਤੁ
 ਪਜਾਈ॥੧੬॥੧੭॥ਸੁਨੁਗਜਾਜੋਤਸਕਰਨੁਹਿਨਿਯੋ
 ਸਾਹਕੇਪੁਤਾਸੇਮੇਗਿਹਪਗਦਿਯੋਹੋਰੁਪੈਕਰਭੁਤ
 ੧੮॥ਨਿਪਤਬਕਹੀਗਾਗਿਏਹੰਡਗੋਯਾਹਿਨਰਾਖੇਤੁਰੁ
 ਸੰਘਗੋਪਵਕਭਏਪਲੀਤਜਮਿਯਹਿ॥ਸਹੁਪੁੰਡੇ
 ਸਿਰਪਰਡਹਿਯਹਿ॥੧੯॥

॥੨੦॥ਚੰਪਈ॥ਹਰਸਬਰਬੁ

ਤਕਹਿਹਿਯੋਭੋਰਅਭੋਰਨਿਪਮੁਫ਼ਨਲਹਿਯੋ॥ਨਿ
 ਗਿਯੁਕਾਤਿਖਚਰਿਤਸੁਪਾਭਿਯੋਸਹੁਪੁਤਕਰਿਭੁਤਸੰ
 ਘਾਹਿਯੋ॥੨੧॥ਤਹੁਨਿਨਕਹਿਯੋਰੇਨਹਿਦੀਜੈ॥ਤਿਨ
 ਕੇਚੇਰਿਸਦਾਚਿਤਲੀਜੈ॥ਤਿਖਕੇਕਭੁਬਿਸੁਸਨਕ
 ਹਿਯੋ॥ਤਿਖਚਰਿਤਭੇਜਿਖਅਤਿਗਹਿਯੋ॥੨੨॥ਇਤਿ
 ਸ੍ਰੀਚਰਿਤਪਾਖਾਨੇਤਿਖਚਰਿਤ੍ਰੇਖਪਮੰਤ੍ਰੀਸੰਬਾਰੇ
 ਵੇਇਨੇਅਠਤਲਾਜੇਵੇਚਰੇਤ੍ਰਮਾਪਤਮਸ੍ਰਾ॥੨੩॥
 ੧੪੬੮੫॥ਅਫ਼ਜੀ॥ ੧੫੩੬੬੮੫॥

ਚੰਪਈ॥ਅਜਿਤਵਤੀਨਗਰਇਕੋਸੈਯੋ॥ਅਜਿਤਸਿੰਘ
 ਰਾਜਾਤਹੰਕੈਯੋ॥ਅਜਿਤਮੰਜਰੀਗ੍ਰਿਹਜਕੇਤਿਯੋਮਨ

ਕ੍ਰਮਬਚਜਿਨਬਸਿਕੀਨਪਿਯਾ॥ **ਭੁਜੰਗਮਤੀਤਕੀ**
 ਤੁਹਿਤਇਕਾਪਤੀਕੋਕਥਿਕਰਨਸਸਤਨਿਕਾਤਗ
 ਵਨਸੁੰਦਰਅਤਿਗੁਨੀ॥ ਜਾਸਮਲਖੀਨਕਨਨਸੁਨੀ॥
 ੨॥ ਸਪੁੰਤ੍ਰਬਿਖਤੰਪੁਜਇਤਹੰਗੁਪਸੀਲਸੁਚਿਬ੍ਰ
 ਤਤਜਮਹਾਂਤੇਜਮਨਬਲਵਨਬਿਕਟਮਤਾਅ
 ਲਖਕਰਮਲਖਿਤਹਿਸਿਐਗਤਿ ੩॥ ਵੁਹੈਕੁੰਅਗਨਿ
 ਪਸੁਤਨਿਹੰਗਾਸੁਰਬੀਰਬਲਵਨਬਿਚਗਾਹਿਤੁ
 ਸਹਚਰਿਕਨਿਕਟਬੁਲਾਇਸੀ॥ ਭੇਰਭਾਖਿਤਿਹੰਤੀਰਪ
 ਠਾਇਸੀ॥ ੪॥ **ਅਜਿਯਾਪਵਨਭੇਸਕਰਿਸਖੀਤਹੰਤੁਮ**
 ਜਾਇਖਹੁ॥ ਭੰਤਭੰਤਕਰਿਬਿਨਤੀਤਹਿਗਿਣਈਅਹੁ
 ॥ ਕੈਅਬਧੀਤੈਹਮਰੀਅਸਨਕੀਜਿਯੋ॥ ਹੰਤਹੰਮੇਹਿ
 ਮਲਾਇਸਜਨਕੈਦੀਜਿਯੋ ੫॥ ਪਵਨਭੇਸਹੈਸਖੀਤ
 ਹੰਤੋਤਹੰਗਈ॥ ਭੰਤਿਅਨੇਕਪ੍ਰਬੋਧਕਰਤਕੋਭਈ
 ॥ ਭੰਤਿਮਭੇਸਸੁਪਹਿਲਿਖਾਈਤਿਹੰਤਹੰਗੈਭੁਜੰਗਮ
 ਤੀਨਿਪਸੁਤਬਹਿਰੀਥੀਜਹੰ ੬॥ ਉਹਿਸਕੁੰਅਗਿਤਿ
 ਨਲੀਨਗਰੇਸੈਲਾਇਕਗਿ॥ ਅਲਿਗਨਕਰਿਚੁੰਬਹਰ
 ਖਉਪਜਾਇਕਗਿ॥ ਭੰਤਿਭੰਤਿਤਿਹੰਤਜਪਰਮਹੰਚਿਮ
 ਨਿਕੋਹੋਪਨਨੇਤੈਪ੍ਰਯੋਸਾਜਨਪਹਿਚਨਿਕੋ॥ ੭॥ **ਹੰ**
ਗਾਭੰਤਿਭੰਤਿਤਰੁਨੀਤਰੁਨਭਜਿਯੋਪਰਮਸਖਪਇ॥
 ਇਹੀਬਿਖੈਤੋਕੋਪਤਤਹੰਨਿਕੀਸਯੋਅਇ॥ ੮॥ **ਚੰਦ**
 ਯਾਪਿਤੁਆਵਤਅੰਚਰਮੁਖਡਗਾਲਗਰੇਰੇਦਨਬ

ਤਕਗਾਕਹਿਯੋਰਸਬਹੁਰਿਨਮੋਪਯੋਤਤੋਮੋਰਉ
 ਮਗਹਿਯੋਯੋ॥੨॥ਜਬਤੋਮੈਸੁਗਰਿਸਿਧਾਈ॥ਤ
 ਤੋਂਜਾਇਬਹੁਧਰਾਈ॥ਤਬਤੋਅਥਮੈਤ
 ਤਨਿਹਗਾਤਤੋਉਪਜਾਮੋਹਅਪਗਾ॥੧੦॥ਅਜਿਤਸਿ
 ਘਜਬੋਯੋਸੁਨਿਲਯੋਰਿਦਨਕਰਤਗੇਮਿਲਭੋਯੋ
 ॥ਤਬਤਿਹੰਘਾਤਭਲੀਕਰਾਈ॥ਸੁਖੀਦੋਗਿਹ
 ਮੀਤਪਠਾਈ॥੧੧॥ਦਹਗਾ॥ਪਿਤੁਕੇਅੰਚਰਗਰੀਸਰਾ
 ਬੈਲਈਦੁਗਈਮਿਤਭਿਯੋਵਤਗਹਿਯੋਮੀਤਰਿ
 ਯਾਪੁੰਚਾਈ॥੧੨॥ਏਤਸ੍ਰਾਰਿਤਪਖਿਯਾਨੀਤਾ
 ਚੰਡੇਤਪਮੰਤ੍ਰਸੰਖਦੇਦੇਸੁੰਨਚਾਸਦੇਗਰੰ
 ਸਮਾਪਤਮਸਤਾ॥੨੪੯॥੪੭॥ਅਯਾਈ॥
 ਮੰਤ੍ਰਯੋਬਦਾਦੰਪਦਾ॥ਬਿਕਟਕਰਨਇਕੁਤੋਤਿਪਤਿ
 ਬਗਾਜਨੁਕਾਪ੍ਰਬੀਤਲਦੁਤਿਯਰਿਵਕਗਾਸੀਮਕਾਕੁੰ
 ਅਰਿਬਨਿਤਤਿਹੰਪ੍ਰਗਟਚੰਦ੍ਰਸੀਪ੍ਰਭਾਲਗਤਜਿਹੰ॥੧॥
 ਦਹਗਾ॥ਸ੍ਰੀਜਲਜਾਕੁਸੁਤਤਵਨਿਜੋਕੁਰੁਪਅਪਗਾਗਤਿ
 ਤਾਸੀਤੁਰੀਬਹੁਗਿਨਿਸਕਕਰਤਗਾ॥੨॥ਚੋਪਈ॥ਕਲ
 ਪਬ੍ਰਿਕੁਪੁਜਤਹੰਇਕਨਿਪਬਗਾਪ੍ਰਗਟਭੋਜਨੁਤੁਤਿਯ
 ਕਿਰਿਨਿਪਗਾਅਪਿਕੁਰੁਪਜਨਿਖਤਜੋਕੇਜਗਾ॥ਥਕਿਤਗਹ
 ਤਜਿਹੰਨਿਗਿਖਤਗੁਨਿਮਗਾ॥੩॥ਅੰਤ੍ਰੇ॥ਗਜਕੁਅਰਿਨਿਰਖ
 ਨਉਪਬਨਇਕਰਿਨਚਲੀ॥ਲੀਨੇਬੀਸਪਚਸਸਚਰੀਸੰ
 ਗਭਈ॥ਉਠਤਕੁਨੁਕਪੁਰਿਉਠਏਪਾਇਤਨਾਹਿਜਨੁਕਚ

ਕੇਤੁੰ ਸੰਗ ਪ੍ਰਜ ਕੇ ਸਕਲ ਮਨ ॥ ੪ ॥ ਰੰਗ ਕਲਪ ਬ੍ਰਿਛ ਪੁਜ
 ਕੁੰ ਅਰ ਕੋ ਨਿਰਖਿ ਗਈ ਲਲਚ ਇ ॥ ਠਗਨ ਇਕ ਸੇਨੈ ਨੂੰ ਠਗ
 ਜਿਯੋ ਹੀ ਲਗਾਇ ॥ ੫ ॥ ਅੰਗ ਰਾਜ ਸੁਤ ਤਿਹੁ ਪੁ ਅਲ
 ਕ ਬੋਲੇ ਕਿ ਬਗਿ ॥ ਅੰਗ ਅਨੰਗ ਤਬ ਧੀ ਗੋਖਾ ਖਿਸਿਖ
 ਪ੍ਰਸਰਗਿ ਕਾਟਿਕਾਟਿਕ ਰਖਾਇ ਬਸਾਇ ਨ ਕੁਛੁ ਤਿਹੁ ਹਿਪ
 ਖਨ ਬਿਧਨ ਰਈ ਮਿਲੈ ਉਡਿ ਜਾਇ ਜਿਹ ॥ ੬ ॥ ਭੰਗਿ ਖਿਏ ਕ
 ਸੰਦੇਸ ਤਹਿ ਪਠਾਇ ॥ ਭੰਗਿ ਤੰਗ ਤਿਕ ਹਿਰਿ ਰਤਿ ਸੈਲਲ
 ਚਾਇ ॥ ਭੰਗਿ ਲੋਭ ਭੰਗਿ ਮੰਗਿ ਕੁੰਨ ਕੁਛੁ ਲਹਿ ਭੰਗਿ ਪਰੀ
 ਲੇਗਈ ਜਹਿ ਤਿਤੁ ਤਿਯ ਕਹਿ ॥ ੭ ॥ ਰੰਗ ਪ੍ਰਾਗੇ ਇਪੀਟਿਤ
 ਕਪਿਤੁ ਰੰਗ ॥ ਕਿਨੀ ਨ ਤੋਕੋ ਸੇਧ ਚੰਗਾ ਤਕੀ ਬੁਧੁ ਨਿਪਤਿਪ
 ਹਿਗਈ ॥ ਪਰੀ ਹਰਤਪਤਿ ਮੁਹਿਕੰਭਈ ॥ ੮ ॥ ਨਿਪਭਾਖੀ ਤਿਹੁ
 ਸੇਧ ਕਰੀ ਜੈ ॥ ਸਹੁ ਪੁਤ ਕਹੰ ਜਨਨ ਦੀ ਜੈ ॥ ਬੋਜਿ ਖਕੇ ਨਰਨਗ
 ਰਨ ਦੀ ਮੈ ॥ ਦੁਹਿਤ ਭੋਰਨ ਜਨ ਜੀ ਮੈ ॥ ੯ ॥ ਏਕ ਬਰਖਾਖਾ
 ਤੋਕੋ ਪਗਾ ਦੁਤਿ ਖਕਾਨ ਕਿਨੂੰ ਨ ਸੁਨਾਨਗਾ ਭੰਗਿ ਤੰਗ ਤਿਕੋ ਭੰ
 ਗਨ ਭਗੀ ॥ ਬਿਥਿਧਿ ਬਿਧਨ ਤਨ ਕੀ ਕਰੀ ॥ ੧੦ ॥ ਭੰਗਿ
 ਨਟਾ ਸਨਕ ਰਿਪੁਖ ਮਥੁਹਿ ਲਲਤਾ ਸਨੇਲਈ ॥ ਬਹੁਰੀ
 ਗੀਤਿ ਬਿਪਰੀਤਿ ਕਰੈ ਬਹੁ ਬਿਧਿ ਸੁਖ ਦੇਈ ॥ ਲਾਲਿ ਸਾਨ
 ਕ ਕਰਤ ਮਾਰਨ ਕੇ ਮਦ ਹੰਗਿ ॥ ਹੰਗਿ ਮਿਯੋ ਕਰਤ ਰਿਨੈ ਰੰਗ
 ਸਰੰਚਨ ਕਹੰਗਿ ॥ ੧੧ ॥ ਰੰਗ ਭੰਗਿ ਤਿਅਨਿਕ ਭਾਭ ਜਤਪ
 ਭੋਅਪਕ ਅਰਮਾ ॥ ਛਿਨ ਛਿਨ ਛਤਿ ਖੰਸੋਲੈ ਤਜਤਨਾ
 ਭੰਗਾ ॥ ੧੨ ॥ ਭੰਗਿ ਭੰਗਿ ॥ ਬਿਕਟ ਕਰਨ ਇਕ ਦਿਵਸ ਤਹੰ ਚ

ਲਿਆਇਯੋ॥ ਗਹਿਬੰਧਿਯਾਤਿਹੰਪੀਖਾਪਿਤੰਹਿਦਿਖਗ੍ਰਿ
 ਯੋਜੋਗਿਹਥਸਿਰਨਿਯਾਇਕਹਿਯੋਮੁਸਕਾਇਕਗੋਰਪ
 ਗੰਭਰਿਇੰਗਈਹਮੇਰਾਜੁਪਗ॥੩॥ਚੰਪਈ॥ਸਤਿਸ
 ਤਿਤਿਹੰਤਤਉਚਗਾਸਿਨਸੁਨੇਸੈਨੈਨਿਹਗਾਮਨੁਖ
 ਸੰਗਦੇਗ੍ਰਿਹਪੁੰਚਯੋਭਿਦਅਭੇਦਕਛੁਨਜੜਪਯੋ॥
 ੧॥੨॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥
 ੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥
 ੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥
 ੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥
 ੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥
 ੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥
 ੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥
 ੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥
 ੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥
 ੯੬॥੯੭॥੯੮॥੯੯॥੧੦੦॥

ਯੋਮਨਥੰਕਤਪ੍ਰੀਤਮਕਹੰਪਯੋ॥੬॥ ਤੇਕਥੰਕਤਪ੍ਰੀਤ
 ਯਧਮਚੜਾਇਲਯੋਜਥੰਯੋ॥ ਮਨਭਵਤੋਭਗਵਿਯਤ
 ਥੰਯੋ॥ ਦੁਤਿਗੀਵਿਰਹੀਅਵਲੋਕਿਤਯੋ॥ ਤਿਯਜਿਗਿਰਹੀ
 ਠਗੀਠਗਜਿਯੋ॥੭॥ ਪੁਨਿਪੰਛਿਰਹੈਉਠਿਕੇਲਕਗੋ॥ ਬੁਧ
 ਭੰਤਿਅਨੰਗਕੇਤਪਹੈ॥ ਉਰਲਾਇਰਹੀਪਿਯਕੋਤਿਯੋਯੋ॥
 ਜਨੁਰਥਲਗੋਨਿਧਨੀਧਨਜਿਯੋ॥੮॥ ਮਦਨੇਦਿਤਅਸਨ
 ਕਕਰਿਕੋ॥ ਲਲਿਤਸਨਬਰਅਨੇਕਧੈ॥ ਦਿਉਕੋਕਕੀਗੀਤੇ
 ਸੋਪ੍ਰੀਤਿਕੋ॥੯॥ ਦੁਰਗ॥ ਭੰਤਿਭੰਤਿਅਸਨਕਰੈਉਥਨ
 ਕਰਤਅਪਗਾਛੈਲਛੈਲਨੀਸਪਗੋਰਹੀਨਕਛੁਸੰਭਰ
 ॥੧੦॥ ਚੰਪੜ॥ ਹੰਸਹੰਸਿਕੇਲਦਿਉਮਿਲਿਕਗੋ॥ ਲਪਟਿਲ
 ਪਟਿਪਿਯਕੋਤਿਯਧੈ॥ ਹੇਰਿਉਪਤੋਕਥਲਿਜਈ॥ ਛੈਲ
 ਨਿਛੈਲਨਤਜਿਯੋਸੁਹਈ॥੧੧॥ ਤਬਤਹੰਤਹਿਪਿਤਵ
 ਤਭੰਯੋ॥ ਰਜਸੁਜਿਯਮੈਅਤਿਦੁਖਧੋਯੋ॥ ਚਿਤਮੈਕਹੀ
 ਕਵਨਾਬੇਧਿਕੀਜੈ॥ ਜਤੋਪਤਿਪਿਤਤੋਇਹੰਲੀਜੈ॥੧੨॥
 ॥ਅਪਿਪਿਤਕੋਅਗੁਗਈ॥ ਇਹੰਥਧਿਬਚਨਥਖਨ
 ਤਭਈ॥ ਬਿਜਿਯਾਏਕਨਿਪਤਿਬਹੁਖਈ॥ ਤਤੋਬੁਧਿ
 ਤਕੀਸਭਗਈ॥੧੩॥ ਬਿਜਿਯਾਏਤੋਤਿਮੈਰਹੀਨਕਛੁਮੰ
 ਭਗਾਅਨਿਹਮੈਗਿਰਪਸਅਪਨਧੰਮਥਿਚਾਗੇ॥੧੪॥
 ॥ਜੰਪਯੋ॥ ਤਬਮੈਰਹਿਤਿਸੈਗਹਿਲੀਨਾ॥ ਕਛੁਭੋਜਨਖੇ
 ਬੇਕਹੰਦੀਨਾ॥ ਅਬਸੁਕੋਤੁਮਜੁਮੁਹਿਉਚੋਗਾਜਿਯਤ
 ਤੋਜੋਕੋਜਿਯਤੋਮਗੇ॥੧੫॥ ਜੋਚਲਿਗਿਰਦੁਸਮਨੁਰਾ

ਮਭਤਪ੍ਰਸੰਗਕਿਰਹੀਕੋ

Digitized by Panjab Digital Library | www.panjabdigilib.org

ਕਹੁ ਕੀਲਾ ਜੈ ਨ ਲਜਾ ਵੈ॥ ਜੀ॥ ਯੋ ਜਿ ਯੰਭੀ ਤਰ ਅਤਿ ਜੋਗੇ॥
 ਬਾ॥ ਚੀਏ ਕਸਾਖਗ ਤੇ ਕੋ॥ ੪॥ **੨੦੪॥** ਜਬ ਵਹ ਅਸੁ ਅ
 ਹੁੜੁ ਪੈਗਾ ਵਤ ਵਨ ਮੇ ਜਾਤਾ॥ ਜਿਯੋ ਮਤੀ ਤਿਹ ਬਾਢਿ ਅ
 ਹਿੰ ਅਪਨੇ ਪਾਮ ਬੁਲਾਤਾ॥ ੫॥ **੨੦੫॥** ਤਿਹ ਤਿਯੋ ਹਰਨਨ
 ਰੋਸੇ ਪਗੀ॥ ਬਿਹਸਿਤ ਇਹੁ ਭਾਤਿ ਨ ਉਚਰੀ॥ ਸੁਮੈ ਕਹਤ ਹੋਤੀ
 ਗਤਿ ਹੋਗੀ॥ ਸੁਨਹੁ ਸੁਵਨ ਪਰਿ ਕਥਾ ਪਿਯੋਗੇ॥ ੬॥ ਪਤਿ ਦੇਖਤ ਕ
 ਹਿਯੋ ਭੋਗ ਕਮੈ ਹੋ॥ ਬ੍ਰਹਮ ਭੋਜਤ ਤੇ ਕਹ ਵੈ ਹੋ॥ ਜਿਯੋ ਮਤੀ
 ਤਬ ਹੁਤੁ ਮਜਨਿ ਯਹੁ॥ ਸੇਹੀ ਸਚੁ ਕਹੀਤ ਬਮਨਿ ਯਹੁ॥ ੭॥
 ਯੋਕ ਹਿ ਬਚਨ ਨ ਬਹੁ ਉਚਰੀ॥ ਪਤਿ ਗਿਯੋ ਅਬ ਹੀ ਅਨ
 ਤਨਿ ਹਗਾ ਤਬ ਬਾਢਿ ਤਿਹ ਬੇਲਿ ਪਠਯੋ॥ ਕਮ ਭੋਗ ਤਿਹ ਸ
 ਗ ਕਮੋ ਯੋ॥ ੮॥ ਜਾਟਿ ਨ ਭੋਗੀ ਜਬੈ ਜਗੁ ਅਯੋ॥ ਅਨਗ ਮਤਲ
 ਖਿਤਿ ਯੰ ਹਿ ਸੋਯੋ॥ ਕਾਢਿ ਕ੍ਰਿਪਨ ਮਹੁ ਪਸੁ ਪਯੋ॥ ਕਰਤੋ ਪ
 ਕਰਿ ਸਹਚਰੀ ਲਯੋ॥ ੯॥ ਜਹੇ ਕਉ ਠਿਲਾਤ ਪੁਰੀ॥ ਗਿਰਤ
 ਭੋਯ ਪਸੁ ਪ੍ਰੀ ਮੰਵਰੀ॥ ਦਿਯੋ ਚੀਨ ਤੋ ਉਠਿ ਨ ਸਕਤ ਭੋਯੋ॥
 ਜਹ ਪਤਿ ਗਿਯੋ ਭਾਜਿ ਜਾਤ ਭੋਯੋ॥ ੧੦॥ ਉਠਤ ਭੋਯੋ ਮੁਖ ਬ
 ਹੁਕ ਲਾ॥ ਪਾਇਨ ਅਇਲ ਗੀਤ ਬਬ ਲਾਜੋ ਪਿਯਾ ਮੁਰ
 ਅਪਰਾਧ ਬਿਚੋਗਾ॥ ਕਾਢਿ ਕ੍ਰਿਪਨ ਮਹੁ ਹੀ ਭੋ॥ ੧੧॥ ਜਿਨਿ
 ਰੋਭਿ ਤੁਹਿ ਲਾਤ ਪੁਰੀ॥ ਵਹਿ ਅਗੈ ਮੈ ਕਵਨ ਬਿਚਰੀ॥ ਤੁ
 ਮਭੁ ਅਗਿਰੇ ਜਵਨ ਕੇ ਮੋਗਾ॥ ਖਾਇ ਭੋਟ ਨੀ ਕਛੁ ਨ ਮੰਭੋਗਾ॥
 ੧੨॥ **੨੦੬॥** ਜੇ ਨ ਰੁਤੁ ਮਤੋਂ ਨ ਰਲਾਤ ਨ ਕਿਯਾ ਪੁਰਗਾ ਤੇ
 ਅਗੈ ਹੋਗੈ ਮੈ ਕਹ ਬਿਚਰੀ ਨਹਿ॥ ੧੩॥ **੨੦੭॥** ਜਬ ਮੋਗੈ ਤੇ

ਨਗੁਪਨਿਹਗਾਸਰਾਨੰਗਤਬਧੀਤਿਨਮਗਾਜੋਰਾਵਰੀਮੇ
ਹਿਗਹਿਲੀਨਾ॥ਬਲਸੰਦਬਿਗਨਤਰਦੀਨਾ॥੧੦॥ਮੇਰਧਰ
ਮਪਭੁਅਪੁਬਚਯੋ॥ਜਤੋਂਦਰਸੁਤਿਹੋਪਯੋ॥ਜਤੁੰਅਥ
ਹਿੰਠਨਅਤੋਜੋਰਾਵਰੀਜਰਭਜਿਜੋਤੋ॥੧੧॥ਅਬਮੁਹਿ
ਏਕਪਰੀਛਲੀਜੋ॥ਜਤੋਂਦੁਰਿਚਿਤੀਕ੍ਰਮੁਕੀਜੋ॥ਮੁੜਜ
ਰਤੋਂਦਿਖਾਨਿਹੋਗਾਤਬਹੰਸਿਹੰਸਿਮੁਹਿਸਥਾਬਿਹੋ
੧੨॥ਪੜਏਤੰਦੁਮੁਤਿਖੋਜਾਈ॥ਜਮੈਰਖਿਤੋਲਕੰਥਾ
ਈ॥ਪਿਅਮੁਹਿਚਿਤੰਤੰਅਤਿਡਗਾਤਤੋਲਪੁਅਤਿਹੀ
ਮੈਕਰਾ॥੧੩॥ਲਘਕੇਕਰਪੜਸਭਭਗਾ॥ਬਕੀਬਚਤੁਮੁ
ਤੁਭੁਅਪਗਾਤਮੋਰੜਸਅਪਿਕਬਲਵਨਾ॥ਜਤੋਂਗ
ਤਮੋਰਪੁਨਾ॥੧੪॥ਵਹਿਤਿਲਭਦੀਪਜਗਯੋਪਤਿਦੇਖ
ਤਜਿਹੰਲਘਠਹੋਯੋ॥ਭੇਰਅਭੇਰਜੜਕਛੁਨਜਾਨਾ॥
ਸੀਲਵਤੀਇਸਤੀਕਹਮਨ॥੧੫॥ਗੀਵਿਬਚਨਇਹਭੰ
ਤਿਉਚੋਗੇਮਿਤੋਰਸਤਸਚੁਨਿਹੋਗਾ॥ਅਬਚੋਰੇਮੈਭਯੋਤਿ
ਹਗਾਕਹੋਸੁਕੰਕਾਜਬਹੁਗਾ॥੧੬॥ਮੁੜਭਏਤੋਰੀਪ
ਜਗਯੋ॥ਚਮਤਕਾਗਇਹਮੈਦਿਖਯੋ॥ਪੁਟਕਡਰਿਗੀ
ਵਪਗੁਪਗਾਘਰੀਚਾਰਿਲਗਿਨੰਕਰਗਰ॥੧੭॥ਦੋਹਰਾ॥
ਏਕਰਿਸਲੁਨਿਗਥਿਯੋਆਖਿਨਐਸਚਰਿਤਾਕਿਹਮਅ
ਜੁਥਿਲੋਕਿਯੋਸਚਕਹਤਤਿਖਮਿਤ॥੧੮॥ਚੌਪਈ॥
ਅਬਤੁੰਕਹੈਜੁਮੁਹਿਸਈਕੋਗਾ॥ਏਕਰਿਨੀਰਦਸਤੁਭੋਰੀ॥
ਹੰਸਿਹੰਸਿਤਿਖਕੋਗੋਲਗਵੈ॥ਭੰਦਕਛੁਮੁਰਖਨੰਹਿਪ

ਰਨੀਸਖੀਪਠੀਬਿਸੁਪੰਗਿ।ਵੈਧਨੁਅਪਿਕਭੰਤਿਐਸੀ
 ਕਹਿ॥ਬਿਸਨਕੇਤੁਕੋਜੋਤੁਮੈਗੈ॥ਬਿਸੁਨਮਤੀਦਰਿਚ
 ਵਟੈ॥੪॥ਸਹਰਗਿਜਬਐਸੀਬਿਪਿਕਹੀ॥ਬਿਸੁਦੈ
 ਨਸੁਨਤਚੁਪਗੀ॥ਧਨਸਰਫਕੇਘਰਮੈਰੋਖਾਕਮਭ
 ਏਦੀਜੋਮੁਹਿਭੋਖੇ॥੫॥ਸੁਗਛਪਗੈਨਿਰੂਏਈ॥ਤਬ
 ਬੇਸੁਨਿਪਬੋਲਿਪਠਈ॥ਬਸਤਅਨੁਪਪਹਿਰਿਤੰ
 ਗਈ॥ਬਹੁਬਿਪਿਤਾਹਿਰਿਝਵਤਭਈ॥੬॥ਅੰ॥੩੩
 ॥ਭੰਤਿਅਨਿਕਨਿਪਸੰਗਸੁਕੇਲਕਮਾਇਕੋ॥ਸੋਇਹੀ
 ਤਿਹੰਸਾਬਤੁਗਨਿਲਪਟਾਇਕੋ॥ਅਧਰਾਤਜਬਗਈ
 ਉਠੀਤਬਜਾਗਿਕਗੋਹਪ੍ਰੀਤਿਗੀਤਿਰਾਜਾਕੀਚਿਤਤੋ
 ਤਿਯਾਗਿਕਗੇ॥੭॥ਲੈਜਮਧਰਤੀਕੋਤਹਿਪ੍ਰਹਰਿਕੋ॥
 ਉਠਿਓਰਨਕਿਯਾਅਪਿਕਿਲਕਟੀਮਾਰਿਕੋ॥ਨਿਰਖਹ
 ਸਭਜਨਅਇਕਹਕਰਨਭਯੋ॥ਹੋਤਸੁਕਰਕਉਸੇ
 ਘਰਿਅਚੈਨਿਪਕੋਗਯੇ॥੮॥ਧੁਮਨਗਰਮੋਪਗੀਸਕ
 ਲਉਠਿਜਨਧਏ॥ਮਿਤਕਨਿਪਤਿਕਹੰਅਨਿਸਕਲ
 ਨਿਰਖਤਭਏ॥੯॥ਇਹਇਕਗਿਗਿਰਹਿਪਰਨਿਮੁਰਛਾਇ
 ਕਗੀ॥ਹੋਧੁਰਿਡਗਿਸਿਗਿਰਹਿਪਰਨਿਦੁਖਪਾਇਕਗੇ॥੧੦॥
 ਬਿਸੁਨਮਤੀਹੁਤਹੰਤਬੈਅਵਤਭਈ॥ਨਿਰਖਿ
 ਗਇਕਹੰਮਿਤਕਦੁਖਕਲਅਪਿਕਭੰਤਿ॥ਲੁਟਿਧੰ
 ਮਬੇਸੁਕੇਲਿਯੋਸੁਧਾਰਿਕੋ॥ਹੋਤਿਸੀਕਟਰੀਸਥਉਦਰ
 ਤਿਹੰਫਰਿਕੈ॥੧੧॥ਦੇਸਾਬਹੁਰਿਕਟਰੀਕਫਿਸਉਹਨ

ਨਲਗੀਉਮਾਂਹਿ॥ ਬਹੁਸੁਜਗੀਗਹਿਲਈਲਗਨਦਈ
 ਤਿਹੰਨਾਂਹਿ॥ ੧੧॥ ਚੌਪਈ॥ ਪ੍ਰਥਮਮਹਿਪਤਿਪੁਨਿਤਿਹੰਮ
 ਗਾਭਿਦਅਭਿਦਕਿਨ੍ਹੰਨਬਿਚਗਾਗਜਪੁੰਤਅਪਨੇਕੋ
 ਦੀਨ੍ਹਾ॥ ਐਸੋਚਰਿਤਚੰਚਲਾਕੀਨ੍ਹੰ॥ ੧੨॥ ਚੌਪਈ॥ ਚੌਪਈ॥
 ਪਖਿਗਾਤਿਖਚੰਦੇਕੁਪਮੰਤੀਸੰਖਾਦਦੇਈਸੀਤਕ
 ਨਦੰਦੰ॥ ੧੩॥ ਮੁਖਤਸਤ॥ ੧੪॥ ੪੧੯੧॥ ੧੫॥ ੧੬॥

ਮੰਤ੍ਰਾਖਾ॥ ੧੭॥ ੧੮॥ ੧੯॥ ੨੦॥

ਮੈਬਸਤਸੁਲੇਕਅਪਗਾਚਰਿਬਰਨਤਿਹੰਨਹੈਉਚ
 ਨੀਚਸਰਦਗਾ॥ ੧੧॥ ਚੌਪਈ॥ ਮਤੀਲੋਹਰਤਹੰਤਿਖੁਸੁਨੀ॥
 ਛੰਤਨੀਬਥਬਹੁਬਿਧਿਗੁਨੀ॥ ਏਕਪੁਰਖਤਬਤਹਿਬ
 ਰਤਭਿਯੋ॥ ਅਨਿਕਭੰਤਿਕੋਭੋਗਕਰਤਭਿਯੋ॥ ੧॥ ਤਿਹੰ
 ਵਹੁਛੰਡਿਪਿਤਗ੍ਰਿਹਅਯੋ॥ ਅੰਧਰੰਡਕਹੰਅਪਿਸਿਧਾ
 ਯੋ॥ ਮਲਕਨਮਤਿਹੰਕੇਘਰਗਾ॥ ਕੇਲਕਰਨਤਸੰਤਿ
 ਖਚਰਾ॥ ੨॥ ਅਭਿਲਾਭੰਤਿਭੰਤਿਤਸੰਤਿਭੋਗਕ
 ਮਾਇਯੋ॥ ਲਪਟਿਲਪਟਿਤਿਹੰਸਥਅਧਿਕਸੁਖਪਾਇ
 ਯੋ॥ ਜਬਤਿਹੰਨਹਅਧਨਤਬੋ॥ ਤਿਯੋਕਿਯੋ॥ ਜੋਜਹੰ
 ਹੋਤਿਹੰਨਥਤਹੰਕਿਮੁਗੁਲਿਯੋ॥ ੩॥ ਚੌਪਈ॥ ਬਿਨੁਪਿ
 ਯਮੈਅਤਿਹੰਦੁਖਪਾਯੋ॥ ਤਤੋਮੁਰਤਨਅਧਿਕਕੁਲਾ
 ਯੋ॥ ਬਿਨੁਪੁਕਤਤੋਮੈਅਈ॥ ਤੁਮਬਿਨਮੇਤੋਗਹਿਯੋ
 ਨਜਾਈ॥ ੪॥ ਤਿਯਾਏਪਤਿਅਤਿਸੁਖਪਾਯੋ॥ ਭੰਤਿ
 ਭੰਤਿਤਸੰਲਪਟਯੋ॥ ਤਬਤਸੰਐਸੇਤਿਨਕਹਾਤੁ

ਹਿਤੰਗਰਭਨਥਮੁਹਿਗਾ॥੬॥ਤੁਮਹੋਪੀਯਪ੍ਰਮੈਪਗੀ॥
 ॥ਇਸਕਤਿਹੋਸੋਅਨੁਗੀ॥ਤਿਹੰਠੰਮੋਤੋਗਨਗਯੋ॥
 ਤਤੋਤੋਗਮਿਲਨਪੰਥਲਯੋ॥੭॥ਅਥਕੋਕੋਕੋਕੋਮੈਸੋ
 ਈ॥ਮਹਾਰਜਕਹੰਜਿਯਸੁਖਹੋਈ॥ਕਢਿਕ੍ਰਿਪਨਚੋ
 ਤੋਮੋਗਾਅਪਨਤੋਮੁਹਿਜੁਰਨਡੋ॥੮॥ਯਜਤਬਚ
 ਨਸੁਨਤਤਰਬਯੋ॥ਭੇਰਅਭੇਰਨਪਵਤਭਯੋ॥੯॥
 ਕਹੰਮਤੋਗਅਧਨਾਮਨਮੰਹਿਐਸੇਕਿਯਪ੍ਰਮਾਨ
 ॥੧੦॥੨੦੮॥ਨਵਮਸੁਨਬੀਤੇਸੁਤਜਨਤਭਈਤਿਯ
 ਸੇਇ॥ਜੜਅਪਨੀਦੁਹਿਤਲਖੀਭੇਰਨਪਯੋਕੋਇ॥
 ੧੦॥੨੦੮॥ਸੁਨਾਗਤਪਿਸਾ॥ਤਾਫਦਰਤਕਮ
 ॥੨੦੮॥੨੦੮॥ਦਪਨਤੋਗਨਾਮਪਤਮਸੁਤ
 ॥੨੦੮॥੪੭੯॥ਅਯੋਗੋ॥ ਮੰਤ੍ਰੀਯੋਗੋ
 ॥੨੦੮॥ਭਨਿਯਤੋਕਨ੍ਰਿਪਤਿਕੀਦਗਾ॥ਚਿੰਤਮ
 ਜਗੀਰੁਪਅਪਗਾ॥ਕਾਨਨਸੁਨੀਤਅੰਥਨਹੋਗੀ॥ਜੈਸੀਪ੍ਰ
 ਭਾਕੁਅਗਿਤਿਹੋਕੇਗੀ॥੧॥ਅਪਟੀਸਿਧਤਿਹੰਠੰਕੋਗਜ
 ॥ਜਸਮਐਗਥਿਧਨਸਾਜਾਵਕੀਪ੍ਰਭਾਵਹੀਕਹੰਸੋ
 ਹੀ॥ਲਖਿਦੁਤਿਸੁਗੀਅਸੁਗੀਮੋਹੀ॥੨॥੨੦੮॥ਨਗੀਨਗ
 ਨੀਕਿਨ੍ਰੀਸੁਗੀਅਸੁਗੀਬਾਗੀਅਧਿਕੁਰੁਪਤਿਹੰਗਏਕੋ
 ਅਟਕਤਭਈਨਿਹੰਗੀ॥੩॥੨੦੮॥ਅਥੇਟਕਸੋਤਕੋ
 ਅਤਿਹਿਤਾਗਜਸੁਜਮੰਹਿਰਾਖਤਨਹੰਚਿਤਾਜਾਤੁ
 ਤੋਬਨਮਿਗਉਠਿਧਵਾਤਪਢੋਤਿਨਤੁਰੋਧਵਵ॥੪॥

॥ ਜਤ ਜਤ ਜਤ ਜਤ ਬੁਧੇ ਗਯੋ ॥ ਪਾਛਤ ਜਤ ਨ ਮ੍ਰਿਗ ਨਿਪ
 ਭਯੋ ॥ ਮਹਾ ਗਿਰ ਬਨ ਤਹੰ ਇਕਲਾ ॥ ਘੋਰ ਭਯਾਨ ਕਜਾ
 ਤਨ ਕਹਾ ॥ ੫ ॥ ਸਾਲਤ ਮਾਲਤ ਹੰਦੂ ਮਭੇ ਗਾਨਿ ਬੁਕਰ
 ਮਸੁ ਬਟ ਜਟਿ ਯੋਗੇ ॥ ਰੂਜੀ ਮੀਠ ਬਹੁ ਲੋਗਾ ॥ ਬਿਬਿਧਿ ਪ੍ਰ
 ਕਾਰ ਸਨ ਸੋ ਪੇਗਾ ॥ ੬ ॥ ਪੀਪਰਤ ਰਖ ਜੁ ਰੋਜ ਹੰਦੂ ॥ ਸੀਫਲ
 ਤਰੀ ਸਰੀਤ ਹੰਦੂ ॥ ਜੁਗਲ ਜਾਮੁਨੁ ਜਹੰ ਬਿਰਜੈ ॥ ਨਰਿ ਭ
 ਰਨ ਰਨ ਰੰਗੀ ਰੰਜੈ ॥ ੭ ॥ ਰੋਹਗਾਨ ਗਿਸ ਅੰਗੁਲਾ ਬਕੇ
 ਫੁਲ ਫੁਲੇ ਜਿਹੰ ਠੰਗਾ ॥ ਨੰਦਨ ਬਨੇ ਸੰਨਿ ਗੰਧਿ ਯੋਜਾ ਸਮ
 ਕਹੰ ਅੰਗਾ ॥ ੮ ॥ ਚੰਪਈ ॥ ਸਰਿਤ ਬਹੁਤ ਬਹੁਤ ਜਿਹੰ ਬ
 ਨ ਮੈ ॥ ਫੁਰਨ ਚਲਤ ਲਗਤ ਸੁਖ ਮਨ ਮੈ ॥ ਸੋਭਾ ਅਧਿ
 ਕਤ ਬਰਨੀ ਜਵੈ ॥ ਨਿਰਖੇ ਹੀ ਅਭਾ ਬਨਿ ਅਵੈ ॥ ੯ ॥ ਤ
 ਹੰਦੂ ਜਤ ਭਯੋ ਸੋ ਗਈ ॥ ਜਾ ਕੀ ਪ੍ਰਭਾਨ ਬਰਨੀ ਜਾਈ ॥ ਮਾ
 ਰਤ ਭਯੋ ਮ੍ਰਿਗ ਨਿਲੈ ਤਹੰ ॥ ਦੇਵ ਦੇਵਤ ਜਾਨਿ ਰਖਤ ਜਹੰ ॥
 ੧੦ ॥ ਰੋਹਗਾਨ ॥ ਦੇਵ ਦਾਨਵ ਨ ਕੀ ਸੁਤ ਜਿਹੰ ਬਨ ਸੇਵਤ ਨਿ
 ਤਿਆ ॥ ਸੁਰਾਬ ਸੋ ਯੋਗ ਖਹਿਤ ਹਿ ਚਿੰਤ ਜਿਯੋ ਚਿਤ ॥ ੧੧ ॥
 ॥ ਚੰਪਈ ॥ ਜਾਂਛਗੀ ਪ੍ਰਬੀ ਅਤਿ ਜਿਹੰ ਮਰਾ ॥ ਸੇਵਤ ਹੈ ਤਿ
 ਹ ਬਨ ਕੋ ਸੁਰਾ ॥ ਨਗੀਨ ਗਨੀ ਕੋ ਚਿਤ ਲਿਆਵੈ ॥ ਨਦੀ ਨਿ
 ਤ ਕੋ ਕੇਨ ਗਨੈ ॥ ੧੨ ॥ ਰੋਹਗਾਨ ॥ ਤਿਨ ਕੀ ਦੁਤਿ ਤਿਨ ਹੀ ਬ
 ਨੀ ਕੋ ਕਥਿ ਸੁਕਤ ਬਤ ॥ ਲਿਖੇ ਲਗਨ ਲਗੀ ਰੋਪ
 ਲਕਨੋ ਜੋਗੀ ਜਾਇ ॥ ੧੩ ॥ ਚੰਪਈ ॥ ਰਾਜ ਕੁੰਭ ਅਗਿਤਿ ਨੇਕ ਜ
 ਬਲ ॥ ਮਨ ਮਹਿ ਅਤਿ ਬਿਸਮੁ ਰੋਹਗਾਨ ॥ ਚਿਤ ਭਰਿ ਚੰ

ਪਰੰਠਇ ਮੇਜੇਗੀ॥ ਜਨੁ ਕਚੰ ਝਕੇ ਸਾਬ ਚਕੇਗੀ॥੧੪॥
 ੨੦॥ ਯਾਹ ਜਕੇ ਰੁਪ ਲਾਖਿ ਅਟਕਿ ਹੀ ਵੈ ਬਾਲਾ ਲ
 ਲਨ ਕੇ ਲੇਇਨ ਨਿਗਿ ਸਭ ਹੀ ਭਈ ਗੁਲਾ ਲਾ॥੧੫॥ ਅ
 ਟਕਤ ਭਈ ਲਾਲ ਲਾਖਿ ਬਾਲਾ॥ ਜੈ ਸੇ ਮਨ ਲਾਲ ਨ
 ਕੀ ਮਾਲਾ॥ ਕਹਿਯੋ ਚਤੁਰ ਕਛੁ ਤਉ ਲਾਜੈ ਵੈ॥ ਚਲਿ ਚ
 ਲਿਤੀ ਰੁਕ ਅਰੇ ਅਵੈ॥੧੬॥ ਕੈ ਕਰ ਬਾਨ ਲਾਲ ਮਨ
 ਭਗੈ॥ ਭੁਖਨ ਚੀਰ ਪਟ ਬਰਵੈ॥ ਫੁਲ ਮਨ ਕੇ ਉਲੇਆਵੈ॥
 ਭਾਤਿ ਭਾਤਿ ਸੋਗੀ ਤਨ ਗਾਵੈ॥੧੭॥ ੨੦॥ ਨਿਗਿ ਧਿਨਿ
 ਪਤਿ ਕੀ ਅਤਿ ਪ੍ਰਭਾਵੈ॥ ਝਿਰੀ ਸਭ ਨਾਗਿ॥ ਭੁਖਨ ਚੀਰ ਪ
 ਟ ਬਸ ਭਰੇ ਛਿਨ ਕਮੰ ਹਿ ਵੈ॥੧੮॥ ਜਨੁ ਕੁਰੰਗ ਨਿ
 ਨਾਰ ਪੁਨਿ ਗੀ ਝਿਰੀ ਸੁਨਿ ਕਨਾ॥ ਤਿਯੋ ਅਬ ਲਾ ਬੇਧੀ
 ਸਕ ਲਬ ਪੀਥਿ ਹੁਕੇ ਬਾਨ॥੧੯॥ ਸਭ ਗੀ ਝੀਲਾਖਿ
 ਇਛ ਬਿਰਿਤਿ ਯਾਦਿ ਤੁਕ ਮਾਗਿ॥ ਕਿਨ ਗਜੰ ਛਕੁ ਜੰਗ
 ਜਮੇ ਹਿਰੀ ਸਭ ਨਾਗਿ॥੨੦॥ ਜੋ ਪਈ॥ ਸਭ ਅਬ ਲਾਇ
 ਹੰਭੰ ਤਿ ਬਿਚੈ ਗੈ॥ ਜੀਭੀ ਝੀਰ ਨਿਪ ਚੰਗਿ ਹੰਗੈ॥ ਕੈ ਹਮ ਅ
 ਜੁਇ ਹੀ ਕਹੰ ਬਾਧੈ॥ ਨਤ ਗਇ ਹੀ ਕੇਤੁ ਪਮਾ ਹਿਓ॥੨੧॥
 ਕਹਤੈ ਤਜਾ ਹਮ ਹੀ ਬਾਧੈ॥ ਦੇਵ ਸੁਤ ਭਾਖੈ ਹਮ ਕ
 ਹਿਓ॥ ਜੱਛ ਕਿਨੁ ਜਕਹਤ ਹਮ ਲੈਓ॥ ਨਤ ਗਿ ਯਕਾਰ
 ਨ ਜਿਯੈ ਹੈ॥੨੨॥ ੨੦॥ ਜੱਛ ਗੰਧੂ ਬੀ ਕਿਨੁ ਨੀਲਾਖਿ
 ਛਬਿਗਾਈ ਬਿਕਾਇ॥ ਸੁਰੀ ਅਸੁਰੀ ਨਗਨੀ ਨੈਨ ਨਹੀ
 ਲਗਾਇ॥੨੩॥ ੨੦॥ ਇਕ ਤਿਯੁ ਪਾਥਿ ਸਨਕੇ ਪ

ਸ੍ਰੀ ਮਾਤਾ ਦੇਵੀ ਨਾਮ ਸਤ ਨਾਮੁ ॥ ੧ ॥

ਗਾਇਕਨੁ ਪ੍ਰਥਮ ਮੋਕਸਗਾਇਕ ਤ੍ਰਿਭੁਵਨ ਸੁਰੇਸ਼ ਪ੍ਰਸਿਧਿ ॥
 ਏਕਨ ਪ੍ਰਥਮ ਕ੍ਰੋਧ ਪ੍ਰਸਿਧਿ ॥ ੨੪ ॥ ਏਕੈ ਭੋਮ ਇੰਦ੍ਰ ਕੋ ਪ੍ਰਸਿਧਿ ॥
 ॥ ਮਨੁ ਮਰਨ ਕੇ ਮਨ ਉਤਰਿ ਗਿਆ ॥

॥ ੨੫ ॥ ॥ ੧ ॥ ॥ ੧ ॥ ॥ ੧ ॥

ਮਹੀ ਚਲੀ ਭੋਮ ਇੰਦ੍ਰ ਕੋ ॥ ਵਰਜ ਕੰਧਰਵ ਸੁਨ ਦਿਖਾ
 ਸੁਪ੍ਰਸਿਧਿ ॥ ਸਤੁ ਸੁਤਰ ਜਾਮਹੀ ਇਬਰ ਅਥੈ ॥ ਹੋਰ ਜਪ
 ਦੁਪ੍ਰਤਿਕਰੁ ਜੀਤਿ ਖਲ ਦਲ ਸਥੈ ॥ ੨੬ ॥ ॥ ੧ ॥ ॥ ੧ ॥ ॥ ੧ ॥
 ਜੈ ਉਨੁ ਪ੍ਰਤਿਗਾਸਟ ਪਦ ਇਪਾਇਨ ਪਰਪਗਾ ॥ ਧਕ ਧਕ
 ਅਧਿਕ ਹਿੰਦੋ ਤਿਹੰਭਈ ॥ ਚਟਪਟ ਸਕਲਾ ਬਿਸੁ ਸਿਧਿ
 ਗਈ ॥ ੨੭ ॥ ਧੀਰ ਜਪਰ ਜੈ ਬੈਸੁ ਪਿਆਈ ॥ ਪੁਨਿ ਪਾਇਨ ਪ੍ਰ
 ਟਨ ਪਈ ॥ ਪੰਨਿ ਖਪਨਿ ਭਗਤ ਮੋਭਈ ॥ ਸਭ ਦੇਵਨ
 ਰਸਨ ਮੁਹਿ ਦਿਏ ॥ ੨੮ ॥ ॥ ੧ ॥ ॥ ੧ ॥ ॥ ੧ ॥ ॥ ੧ ॥
 ਤਿਹੰਭੇ ਲਾਗਾ ॥ ਰੰਗੁ ਤੋਰ ਜਾਭੋ ਧੰਨਿ ਹਮ ਮੋਭਗਾ ॥ ੨੯ ॥
 ॥ ੧ ॥ ॥ ੧ ॥ ॥ ੧ ॥ ॥ ੧ ॥ ॥ ੧ ॥ ॥ ੧ ॥
 ਸੈਸੁ ਈਕਰੁ ਜੁਤੁ ਮਮੁ ਹਿਭੋਖਾ ॥ ਚਰਨ ਨਧਿ
 ਨ ਤਿਹੰਭੇ ॥ ਨਾਥ ਸਨਾਥ ਅਨਾਥ ਹਿਕਿਆ ॥ ਕ੍ਰਿਪਾ ਕਰੀ
 ਰਸਨ ਮੁਹਿ ਦਿਖਾ ॥ ੩੦ ॥ ॥ ੧ ॥ ॥ ੧ ॥ ॥ ੧ ॥ ॥ ੧ ॥
 ॥ ਭੈਰਵ ਸਤੁ ਕੁਮਾਰੀ ਗਈ ॥ ਚਲਿ ਕਰਿ ਤੰਗ ਨਿਪਤਿ ਆ
 ਈ ॥ ਕਹਿਯੋ ਅਜੁ ਮੁਹਿ ਬੋਲਿਓਂ ਈ ॥ ੩੧ ॥ ॥ ੧ ॥ ॥ ੧ ॥ ॥ ੧ ॥
 ਬਤਿਨ ਉਚੇਰ ਬਚਨ ਕਛੁ ਨ ਲਹ ਅਗਿਆਨਾ ॥ ਤਿਨ
 ਕਹੰਤੁ ਰਤੁ ਬਰਤ ਭੋਯ ਬਚਕੀ ਸੁਨ ਪ੍ਰਸਾਨਾ ॥ ੩੨ ॥ ॥ ੧ ॥
 ॥ ੧ ॥ ॥ ੧ ॥ ॥ ੧ ॥ ॥ ੧ ॥ ॥ ੧ ॥ ॥ ੧ ॥
 ਤਬ ਤਿਹੰਭੇ ਬਪਈ ਬਜੀ ॥ ਸੁਗੰਧ ਸੁਗੰਧ

ਬਿਰਜੀ ਜਾਂਛਕਿਨ੍ਹ ਜਾਂਹੁ ਸੁਹੈ ਵੈ॥ ਉਗਗਿਗੰਧੁ ਬੀ
ਗੀਤਨਗਵੈ॥ ੨੩॥ ੨੪॥ ਇਹੋ ਛਲੋ ਸੋਗ ਜਾਂਛਲਾ
ਸਪਤਕੁ ਅਭਿਤਿਹੋ ਠੰਗਾ ਖੜਪੁ ਸੰਗ ਪੁਰਨ ਭਯੋ ਚਲੀ
ਕਥਾਤ ਬਯੋਗ॥ ੨੫॥ ਭਤਿਭੀਤਿ ਤਿਹ ਸੁੰਦਰੀ ਨਿਪ
ਕਹੰਭ ਜਿਯੋ ਸੁਧਾ ਗਿ॥ ਭਤਿਭੀਤਿ ਕ੍ਰੀਤਤ ਭਈ ਕੋਕ
ਬਿਰਗਿ ਬਿਰਗਿ॥ ੨੬॥ ਇਹੋ ਸੁੰਦਰੀ ਪਾਖਾਨ
ਚਲੀ ਚਲੀ ਚਲੀ ਪਾਖਾਨ ਚਲੀ ਚਲੀ ਚਲੀ ਪਾਖਾਨ
ਚਲੀ ਚਲੀ ਚਲੀ ਪਾਖਾਨ॥ ੨੭॥ ੨੮॥ ੨੯॥ ੩੦॥

ਮੰਦਰੀ ਚਲੀ ਚਲੀ ਚਲੀ ਚਲੀ ਚਲੀ ਚਲੀ ਚਲੀ
ਇਕਭੰਗ ਪੁਰਪਵਤੀ ਜਿਹੋ ਨਗਰੁ ਜਿਯੋਗੀ ਮੰਜਿ ਬਚਿ
ਤੁਤਵਨ ਕੀਰਗਾ॥ ਗਤਿ ਪਤਿ ਕੀਤਿ ਖੋਕੇ ਅਵਤਰਾ॥ ੩੧॥
ਚਲੀ ਚਲੀ ਚਲੀ ਚਲੀ ਚਲੀ ਚਲੀ ਚਲੀ ਚਲੀ
ਤੀਸ ਸਿਪੁ ਜਨ ਕੀ ਜਿਹੋ ਤੇਜ ਅਪਰ ਕਹੰਭ ਜਈ॥
ਆਪੁਰ ਬਜਨੁ ਕੀ ਸਬਨਈ॥ ੩੨॥ ਸ੍ਰੀਮਤਿ ਤਿਲਕੁ ਕੁੰ
ਅਗਇਕਾ ਜਾਂਛਪਾਟਵਹੀ ਕਹੰਛ ਜਾਂਛਪੁ ਮਾਨ
ਤਤਿ ਕਹੀ ਨਜਈ॥ ਲਖਿ ਛਬਿਭਾਨੁ ਤਉਗਈ॥
੩੩॥ ੩੪॥ ੩੫॥ ਸ੍ਰੀਅਲਿਗੁੰਜ ਮਤੀ ਸਿਖਿ ਪੁੰਜ ਲਿਏ
ਇਕ ਕੰਜ ਬਿਰਗਨ ਅਈ॥ ਰੁਪ ਅਲੋਕ ਬੋਲੋ ਕਿ ਮਹੀਪ
ਕੋ ਸੋਕ ਨਿਵਰਿਹੀ ਉਗਈ॥ ਰੇਖਿ ਪੂਰੁ ਸੁਕੈ ਜਿਯੋ ਮੈ
ਤਉ ਜੋਗਿਹੀ ਵਿਗਥਾ ਪਿਛਿ ਠਈ॥ ਪੰਮਗਈ ਮਨੁ ਤਉ
ਈਗਹੀ ਯੋਜਨੁ ਪੁਰਾਇ ਜੁ ਅਗੀ ਕੀ ਨਿਯਈ॥ ੩੬॥ ਪਾਮ

ਨਾਇਸਖੀਇਕਸੁੰਦਰਿਨੈਨਕੀਸੈਨਤੀਰਚੁਲਾਈ॥ਕ
 ਛਿਰਯੋਅਤਿਹੀਪਨਵਕੁੰਭੰਤਿਅਨੇਕਨੇਸਸਮਝਈ
 ॥੫॥ਇਪਗੀਮਨੁਹਰਿਕੀਭੁਜਹਥਧਰੀਬਹੁਤੇਪਿਪਿਯਾ
 ਈ॥ਮੀਤਮਿਲਾਇਕਿਸੇਹੁਨਪਾਇਹੈਜਿਯਹੁਤੀਕਹਿਓ
 ਹਿਸੁਨਾਈ॥੫॥ਜੇਗਿਨੁਹੈਬਸਿਓਬਨਮੈਸਖਿਭੁਖਨਛੇਰਿ
 ਬਿਭੁਤਿਚੜ੍ਹੰ॥ਅੰਗਨਮੈਸਜੋਭਗਵੈਪਦਥਾਥਿਖੈ
 ਗਭੁਅਗਹਿਲੈ॥ਨੈਨਨਕੀਪੁਤਰੀਨਕੇਪੰਤਨਬਕੀਬਿ
 ਤੇਕਨਮਾਗਿਅਪੈ॥ਦੇਹਛੇਦਕੇਭੋਨਆਪੁਪਟੀਪ
 ਐਸੀਘਟਨਮੈਜਾਨਨਹੈ॥੬॥ਏਕੁਬੋਲਤਮੇਕੇਗਰਿ
 ਨਤੁਸੇਕੋਕਿਲਕਕੂਹਕੇਗਾ॥ਦਰੁਮੁਹਤਹੈਹਿਯਕੋਅ
 ਰੁਨਾਨੀਪੈਗਛਿਤਮੇਘਛੁਹੈ॥ਫਿਗਕੋਫੁਲਨਉਮਾਝਕ੍ਰਿ
 ਪਨਕਿਬਿੰਦੁਲਤਾਚਮਕੈ॥ਪ੍ਰਾਬਚੇਇੰਕਰਨਤੇਪਿ
 ਆਸਲੇਗਨਹਿਅਜੁਪਧੈ॥੭॥ਅਤਿਚਿਅ
 ਕੁਲਜਬਕੁੰਅਹਿਸੁਪਰਿਸਹਚਰਿਲੀ॥ਕਾਨਲਾਗਿਕੈ
 ਬਤਾਬਿਯਸਿਐਸੇਕੀ॥ਚਤੁਰਦੁਤਿਕਤਹੈਇਕਅਬੈ
 ਪਠਈਯੋਹੋਸੀਮਨਤਿਲਕਕੁੰਅਰੋਭੇਰਮਗਾਇਯੋ॥੮॥
 ਸੁਨਤਮੇਨੇਹਬਤਾਧਿਕਮੀਰੀਲਾਗੀ॥ਬਿਰਹਅਗਿ
 ਨਿਕੀਜੂਲਕੁੰਅਰਿਕੇਜਿਯਜਗੀ॥ਚਤੁਰਸਖੀਇਕਬੋਲਿ
 ਪਠਈਮੀਤਤਨਾਹਿਜਿਯਜਨੀਮੁਹਿਰਖਜਾਨਿਪਿਪ੍ਰਾਨ
 ਪਨ॥੯॥ਦਰੁਮਾਸੁਨਤਬਚਨਸਹਚਰਿਚਤੁਰਤਹੈਪੁੰਚੀ
 ਜਾਇ॥ਜਹਮਨਤਿਲਕਨਿਪਤਿਚੜ੍ਹਾਅਖੇਟਕਹਿਬਨ

ਇ॥ ੧॥ ਚੰਪੜੀ॥ ਸਹਚਰਿਤੰਪੁੰਚਤਭਈ॥ ਨਿਪਅ
 ਗਮਨਜੰਸੁਨਿਲਈ॥ ਅੰਗਅੰਗਸੁਭਸੰਸਿਗਾ॥ ਜੁਨ
 ਨਿਸਪਤਿਸੰਭਿਤਜੁਤਤਰ॥ ੧॥ ਸੀਸਭੁਲਿਸਿਧਪਰ
 ਤ੍ਰਿਖਪਗਾ॥ ਕਰਨਭੁਲਦੁੰਕਰਨਸੁਧਗਾ॥ ਮੇਤਿਨਕੀਮ
 ਲਾਕੋਧਗਾ॥ ਮੇਤਨਹੀਸੰਮੰਗਹਿਤਰ॥ ੧੨॥ ਸਭਭੁਖਨ
 ਮੇਤਿਨਕੋਧੋਗਾ॥ ਜਿਨਮੰਹਿਬੰਜਲਾਗੁਹਿਡੋਗਾ॥ ਨੀਲ
 ਹਰਿਤਮਨਪ੍ਰੀਭਈ॥ ਜਨਤੋਹੀਸਉਡਗਨਿਕਚੰਚਈ
 ॥ ੧੩॥ ਜਬਰਜੈਵਤ੍ਰਿਖਕੋਲਹਾ॥ ਮਨਮੰਹਿਅਧਿਕਚਕ੍ਰਿ
 ਤੁਰੈਗਾ॥ ਰੇਵਅਰੇਵਜੋਛਗੀਪ੍ਰਬਜਾ॥ ਨਗੀਨਗਨੀਸੁਗੀਪ
 ਗੀਜਾ॥ ੧੪॥ ਚੰਦਰ॥ ਨਿਪਚਿਤਿਯੋਇੰਪੁਛਿਯੋਕਿਯੋਅਈ
 ਇੰਦੇਸਾ॥ ਸੁਗਸੁਤਕੈਚੰਦ੍ਰਜਕੈਦੁਹਿਤਅਲਕੇਸ॥ ੧੫॥
 ਚੰਦ੍ਰ॥ ਚਲਿਯੋਚਲਿਯੋਤਕੇਤਟਗੋਯਾ॥ ਲਖਿਦੁਤਿਤਿ
 ਚੰਅਤਿਗੀਝਤਭੋਯਾ॥ ਰੂਪਨਿਰੰਖਰਹਿਯੋਉਰਝਈ॥ ਕਵ
 ਨਰੇਵਦਨਵਇੰਜਈ॥ ੧੬॥ ਮੇਤਿਨਮਾਲਬਾਲਤਿ
 ਨਝਈ॥ ਜਿਹੰਭੀਭਰਪਤਿਖਗੁਯਿਗਈ॥ ਕਿਹੋਕਿਜੈਸੀਮੁਝ
 ਹਿਨਿਹਰਹਾਤੈਮੈਤਿਹੰਨਿਪਸਹਸਾਥਿਚਰਹੁ॥ ੧੭॥ ਚੰ
 ਰ॥ ਨਿਪਬਰਬਾਲਬੋਲਕਿਛਬੋਮੋਹਿਹਸਰਬੰਗਾ॥
 ਸੁਧਿਗ੍ਰਿਹਕੀਬਿਸਰੀਸਭੈਚਲਤਭੋਯੋਤਿਹੰਸੰਗਾ॥ ੧੮॥ ਚੰ
 ਪੜੀ॥ ਲਾਲਮਾਲਕੋਬੁਹਿਨਿਹਾ॥ ਪਤਿਯੋਛੋਰਿਬੰਚਿ
 ਸਿਰਝਗਾਜੈਸੁਰਪਦੀਯੋਬਿਧਿਯੋਕਾਤੈਸੀਸੁਨੀਸਤਸ
 ਤਵਕੇ॥ ੧੯॥ ਕਿਹੋਬਿਧਿਵੇਕੁਰੁਪਨਿਹੰਗਾ॥ ਸਫਲਜਨਮ

ਕਰਿਤਰਿਨਬਿਚੋਗੋਜੇਐਸਭਿਟਨਕੁਹੁਪਾਊ॥ਇਨਹਨਿ
 ਨਕਿਰਮੁਖਨਰਿਖਊ॥੨੦॥ਵਹੀਬਟਤੋਉਹੀਸਿਧਯੋ॥ਤ
 ਵਨਿਤਰੁਨਿਕੰਹਰਬੰਹਿਚਕਯੋ॥ਚਲਤਚਲਤਅਵ
 ਤਭਿਯੋਤਹਾਂ॥ਅਬਲਾਮਗਹਿਨਿਹਰਤਜਾਂ॥੨੧॥੨੨॥
 ॥ਰਜਸਾਜਸਭਤਿਯਾਗਿਕਰਿਭਿਖਅਤਿਥਬਨ॥ਇ॥ਤ੨
 ਨਿਵੇਰੇਖਕੇਤਰੇਬੈਠਿਯੋਪੁਅੰਲਗਾਇ॥੨੩॥ਚ੨੪॥ਰ
 ਜਸੁਤਾਭਿਛਲੈਅਵੈ॥ਤਕਹੰਅਪਨੇਹਥਜਿਵੈਵੈ॥
 ਨਿਸਿਕਹੰਲੋਗਜਬੈਸ਼ੈਜਾਧੀ॥ਲਪਟਿਲਪਟਿਦੈਉਡੋਗ
 ਕਮਾਧੀ॥੨੫॥ਇਹੰਬਿਧਿਕੰਅਰਅਪਿਕਸੁਖਿਲਿਏਸ
 ਤਹੰਲੋਗਬਿਸੁਸਿਤਕਿਏ॥ਅਤਿਥਲੋਗਕੰਹਿਤਹਿਬ
 ਥੈਨੈ॥ਰਜਕਰਿਕੰਉਨਪਛਨੈ॥੨੬॥ਇਕਦਿਨਕੁਅਗਿਪਤ
 ਪਹਿੰਗਈ॥ਬਚਨਕੋਠਰਬਖਨਤਭਈ॥ਕੋਪਬਹੁਤਰਜ
 ਤਬਭਯੋ॥ਬਨਿਬਾਸਦੁਹਿਤਕਹੰਦਯੋ॥੨੭॥ਸੁਨਿਬਨ
 ਬਾਸਪ੍ਰਗਦਿਅਤਿਰੇਵੈ॥ਚਿਤਕੋਬਿਖੈਸਕਲਦੁਖਖੈਵੈ॥
 ਸਿਧਕਜੋਮੋਹਪ੍ਰਭਕੀਨਾ॥ਤਤਹੰਮੈਬਨਬਾਸਦੀਨਾ॥੨੮॥
 ॥ਸਿਵਕਨਸੰਗਾਇਮਰਜਾ॥ਉਚੋਗੋ॥ਇਹੰਕੀਨੀਯਾਕਹੰਬੇ
 ਗਿਨਿਕੋਗੋ॥ਜਹੰਬਨਹੇਇਘੋਗਬਿਕਰਲਾ॥ਤਹੰਇਹੰਛਰਿ
 ਅਵਹੁਤਤਕਲਾ॥੨੯॥ਲੈਸੇਵਕਤਿਤਸੰਗਾਸਿਧਏ॥ਤ
 ਕਹੰਬਨਭੀਤਰਤਜਿਅਏ॥ਵਹਰਜਾਅਵਤਤਹੰਭਯੋ
 ॥ਤਹੀਤਵਨਤੋਆਸਨਲੋਯੋ॥੩੦॥ਵਿਕ੍ਰਮਤਿਪ੍ਰਥਮਤ
 ਵਨੋਸੋਕੀ॥ਭੀਤਿਭੀਤਿਕੋਭੋਗਨਭਗੀ॥ਹੈਅਕੁੜਤਪਾਨੇਤਿ

ਨਕੇਮਿਤ ਜੇਹਾ॥੬॥ਚਪਈ॥ਜਿਯੋਤਿਯੋਕਰਿਤੋਕਤਹੰ
 ਥਿਖਾਈ॥ਬਤਮਿਲਨਕੀਤਿਹਨਜਤਈ॥ਤਬਵਹੁਪੰ
 ਮਕੁੰਅਭਿਕੇਅਭੋ॥ਰਜਸੁਤਨਿਰਖਤਸੁਖਪਯੋ॥੭॥ਤਕੋ
 ਕਹੀਅਨਿਮੈਕੋਭਜੁ॥ਲਾਜਸਜਸਭਹੀਅਬਹੀਤਜੁ॥
 ਮਿਥਨਭੇਰਜਬਮੀਤਪਛਨਾ॥ਧਰਮਕੁਟਨਤੋਅਧਿਕ
 ਡਰਨਾ॥੮॥ਦੋਹਰਾ॥ਸੁੰਦਰੀਅਧਿਕਕਹੁਇਜਗਜਨਮਰਾਜ
 ਗਿਹਪਇ॥ਛੀਠਗਮਿਯੋਮੈਸਚੈਅਜੁਹਨਨਿਲਜਲਜਾ
 ਇ॥੯॥ਚਪਈ॥ਜਬਤੁਹਿਮੈਨਿਰਖਤਛਬਭਈ॥ਲੋਕ
 ਲਾਜਤਬਹੀਤਜਿਰਈ॥ਧਰਮਕਰਮਮੈਕਛੁਨਜਨਾ॥
 ਤਵਦੁਤਿਲਖਿਮੁਸਾਖਿਥਿਕਨਾ॥੧੦॥ਸੁਨੁਤਰਨੀਮੈਤੋ
 ਹਿਨਭਜੋ॥ਧਰਮਅਪਨੈਕਬੁਨਤੋਜੀ॥ਜਬਤੋਕ੍ਰਿਪਨੰ
 ਰਮਹਿਜਯੋ॥ਇਹੋਮਿਸੁਭਪਦੇਸਬਤਯੋ॥੧੧॥ਦੋਹਰਾ॥ਪ
 ਰੰਗਕੇਸੇਜਪਗੁਭਿਨਦੀਜਹੁਪਾਇ॥ਕਮੋਭਗਨਹਿ
 ਕੀਜਿਯਹੁਤੋਸੈਗਚੇਓਪਜਾਇ॥੧੨॥ਚਪਈ॥ਅਬਤੁ
 ਮਹੇਸੈਕਰਮਨਿਹਗੇ॥ਕਹਿਹੋਰਜਪਸਸਵੇਗੋਤਿਹਿਸਰ
 ਨਤੋਪਕਰਿਮੈਗੋ॥ਅਨਿਕਭੰਤਿਸਸਨਦਿਵੈ॥੧੩॥
 ਦੋਹਰਾ॥ਪਰਤੁਮਹੇਛਹਿਤੋਤੁਮਹੇਪਿਤਹੁਗੋਤਿਕਹੰਦੇ
 ਸਨਿਕਹਿਤੋਕੁਕੁਨਕੀਜਿਯੋਕੁਗਾ॥੧੪॥ਚਪਈ॥ਜਰਿਬਰਿ
 ਗਈਨਮਕੁਤਿਯਸੁਨਿ॥ਕਪਕਿਯਅਤਿਹੀਮੈਬਧੁਨਿ॥
 ਪਥਮਇਸੀਕਹੰਅਬੈਸਪਯੋ॥ਬੁਹਮਿਸੁਖਕੇਕਹੁ
 ਮੋਗੇ॥੧੫॥ਜਿਨਤੁਹਿਯਹੁਓਪਦੇਸਵਿਯੋ॥ਤਤੋਮੈਸ

ਨਤਿਗਕਮਯੋਗੋਕੈਜੰਡੁਆਨਿਅਥੈਮੁਹਿਭੋਜੋ॥ਨਤਰ
 ਆਸਪ੍ਰਨਭੀਤੋਜੋ॥੧੬॥ਮੁਖਤਿਹੰਗਤਿਦਨਨਦੀਖਾ॥
 ਗਿਹੁਅਪਨੇਕਮਰਗਲੀਖਾ॥ਅਨਿਕਭੰਤਿਤਿਨਕਿ
 ਯਾਧੋਕਗਾ॥ਪਾਇਨਪਗੀਲਤੋਸੋਮਰਾ॥੧੭॥ਰਾਜਸੁਤਕ੍ਰਪਿ
 ਤਅਤਿਭਈ॥ਇਹਜੜਮੁਹਿਗਤਿਦਨਨਦਈ॥ਪ੍ਰਥਮਪ
 ਕਰਿਕਰਿਖਾਹਿਸੰਘੋਗਾ॥ਬਹੁਗਿਮਿਸੁਖਾਕੇਕਹੰਮਰੋ॥੧੮॥
 ਅੰ॥੩॥ਤਮਕਿਤੇਗਕੀਤਬਤਿਹੰਘਾਇਪੁਹਗਿਯੋ॥ਤ
 ਹਿਪੁਰਖਕਹੰਮਰੋਠੋਗੀਡਗਿਯੋ॥ਐਚਿਤਵਨਕੀਲੇਖ
 ਦਈਤਰਡਗਿਕੋਹਿਤਪਰਕੀਬੈਠਕਰਿਆਸਨਮਰਿਕੈ
 ॥੧੯॥੨੦॥ਜਪਮਲਾਕਰਿਮਹਿਗਹੀਬੈਠੀਆਸਨਮ
 ਗਿ॥ਪੈਠੈਸੁਚਗੀਪਿਤਪ੍ਰਤਿਲੀਨਨਿਕਦਹੰਕਰਿ॥੨੦॥
 ॥੨੧॥ਹੰਸਕੇਤਤਬਤਹੰਸਿਧਨਾ॥ਨਿਗਖਿਸੁਤਤਰਮਿ
 ਤਕਡਰਨਾ॥ਕਹੇਸਿਕੁਅਗਿਇਹੰਕਸਤੁਹਿਕਗਾ॥ਬਿਨੁ
 ਪਰਾਧਯਕੋਜਿਯਹਰ ॥੨੨॥ਚਿਤਮਨਿਮੁਹਿਮੰਤ੍ਰਸਿਖਕਿ
 ॥ਬਹੁਬਿਧਿਮਿਸੁਪਦੇਸਵਿਭੋਯੋ॥ਜੋਇਹੰਗੁਪਕੁਅਰ
 ਤੈਮਹਿਹੈ॥ਤਬਸਭਕਜਤਿਹੰਸਹਿਰੈ॥੨੩॥ਤਤੋਮੈ
 ਯਕੋਗਹਿਮਰਾ॥ਸੁਨਹੁਪਿਤਤੁਮਬਚਨਹਮਰਾ॥ਸਾਧੇ
 ਮੰਤ੍ਰਬੈਠਿਯਪਰਮੈ॥ਜੋਜਨਹਿਸੋਕਰੈਅਬੈਤੈ॥੨੪॥ਹੰ
 ਸਕੇਤਨਿਪੋਕਪਭਰਤਬਾ॥ਬਚਨੁਸੁਤਕੇਸੁਵਨਸੁਨ
 ਜਬਾ॥ਹਿਯਲਿਖਾਵਹੁਤਿਹੰਮਿਸੁਪਕਰਿਕੈ॥ਜੋਐਸੇਗਿਯੋ
 ਮੰਤ੍ਰਸਿਖਕਿ॥੨੫॥ਸੁਨਿਭ੍ਰਿਤਬਚਨਉਤਇਲਧਏ॥

ਤਿਹੰਮਿਸ੍ਹਹਿਨਿਪਪਹਿਗਹਿਲਿਖਾਏ॥ ਤਕਹੰਮਪਿਕਜਾ
 ਤਨਦਿਖਾ॥ ਕਮਚੰਡਗਥਿਪ੍ਰੈਕਿਆ॥ ੨੫॥ ਸੁਨਿਬਚ
 ਮਿਸ੍ਹਅਚੰਡੇਗਾ॥ ਮੈਪੁਕਰਮਨਾਐਸਕਿਆ॥ ਤਵਦੁਹਿ
 ਤਕਹੰਮਤਨਦਿਖਾ॥ ੨੬॥ ਤਬਲਗਗਜਕੁਅਭਿਤਹੰਮ
 ਈ॥ ਦਿਜਬਰਕੇਪਾਇਨਲਪਟਾਈ॥ ਤੁਮਮੰਤਜੋਮਹਿਸਿ
 ਥਯੋ॥ ਤਹੀਥਿਪਿਮੈਜਪਕਮਯੋ॥ ੨੭॥ ਤਵ
 ਅਇਸੁਹਮਮਨਿਮਨੁਛਕਹੰਮਗਿਯੋ॥ ਤਪਰਚਿਤਮਨਿ
 ਬਹਿਮੰਤਉਚਗਿਯੋ॥ ਚਰਿਪਹਗਨਿਸਿਜਪਸੁਸਿਪਨਕ
 ਛੁਭਯੋ॥ ਹੋਤਤੋਹਮੀਸਠਨਿਸੁਕਹਿਨਿਪਪ੍ਰਤਿਰਯੋ॥ ੨੮॥
 ਚਪਈ॥ ਅਬਕਿਹੰਕਜਮੁਕਰਿਤੈਗਯੋ॥ ਤਬਚਿਤਮਨਿ
 ਹਮਹਿਰਿਯੋ॥ ਅਬਕਿਯੋਨਕਹਤਨਿਪਤਿਕੇਤੀਗਾਸ
 ਚਕਹਤਕਸਲਗਤਪੀਰ॥ ੨੯॥ ਮਿਸ੍ਹਚਕਿਤਚੁਓਰ
 ਨਿਹੰਗਕਹਭਯੋਜਗਦੀਸਸੰਭਗਕਮਿਉਪਦੇਸਬਹੁਤ
 ਬਿਪਿਹਗਾ॥ ਭੇਦਭੇਦਨਿਪਕਛੁਨਬਿਚਗਾ॥ ੩੦॥ ਰਹ
 ਗਾਛੰਸੀਤਿਹੰਮਿਸ੍ਹਹਿਨਿਖਾਏਸਕੇਤਗੀਸਮਾਨਿ॥ ਹੰਸਮਤੀ
 ਕਹੰਜਿਹਸਿਥਿਯੋਐਸੇਮੰਤਵਿਧਨ॥ ੩੧॥ ਜਿਹੰਨਭਜਾਤਿ
 ਹਯੈਹਨਾਇਹੰਛਲਮਿਸ੍ਹਹਿਮਗਿ॥ ਇਹੰਬਿਪਿਨਿਪਕੁ
 ਪਿਤਕਿਯਹੰਸਮਤੀਬਰਨਗਿ॥ ੩੨॥ ਰਹੰਮ
 ਥਿਯੋਗੇਗਾਚਰੇਤਭਪਨੰਤਮਦਾਦਰੋਸਸੇਸਾ
 ਨਵੰਗਰਹੰਸਮਾਕਰਨਕ ੨੪॥ ੪੮॥ ਰਾਛੁੰ
 ਮੰਤੋਗਾਚਰਾਇਹੰਗਾਕੁਕੇਤਗਜਹੁਤੋਰ

ਸਦੇਸਕੋਨਾ॥ ਜਾਸਮਐਰਨੇਸਨਹਿਦੁਤਿਖਾਪ੍ਰ
 ਥੀਤਲਮਾਹਿ॥੧॥੧੦੧੧॥ ਸ੍ਰੀਮਿਗਰਾਜਕਲਾਤਾਕੀ
 ਤਿਖਾ॥ ਬਸਤਨਿਪਤਿਕੋਜਿਹਅੰਤਰਜਿਖਾ॥ ਜਕੇਰੂਪ
 ਤੁਲਿਨੇਕਉ॥ ਏਕੈਪਤੀਚਿਪਤੋਸਉ॥੨॥੨੦੧੧॥
 ਇਪੁਤਤਤੋਭਏਅਮਿਤਰੂਪਕੀਰਸਿ॥ ਤੀਨਿਭਵਨ
 ਮਹਿਜਾਨਿਖਤਜਕੋਤੇਜਹੁਤਾਸ॥੩॥ ਅਜਿਯਾ॥ ਬਿ
 ਖਭਕੇਤਸੁਭਨਾਮਪ੍ਰਥਮਕੋਜਾਨਿਖੈ॥ ਬਿਖਾਘਕੋਤ
 ਦੁਸਰਕੋਨਾਮਪ੍ਰਮਾਨਿਖੈ॥ ਰੂਪਵਨਬਲਵਨਬਿਰਿ
 ਤਜਗਮੈਭਏ॥ ਜਿਨੁਕਸੁਰਸਸਿਪ੍ਰਗਟਦੁਤਿਖਤਿਯੁ
 ਰਵਏ॥੪॥੧੦੧੧॥ ਜਬਜੇਬਨਬਮਕਤਿਨਕੋਤਨਾ॥
 ਜਤਭਯੋਜਬਹੀਲਗਿਕਾਪਨਾ॥ ਅਰਿਅਨੇਕਬਹੁਬਿ
 ਧਨਸੰਘੇ॥ ਚਾਕਰਪ੍ਰਜਾਪਨੇਪੇਗੇ॥੧੦੧੧॥੧੦੧੧॥ ਭਤਿ
 ਭਤਿਕੇਦੇਸਲੈਬਹੁਜਤਿਅਰਿਗਾ॥ ਸਭਹਿਨਸਿਰਸੇ
 ਭਿਤਭਏਦਿਨਮਨੀਜਿਯੋਨਰਾਜਾ॥੬॥ ਰੂਪਕੁੰਅਰਘ
 ਟਿਪ੍ਰਥਮਮੈਦੁਸਰਰੂਪਅਪਗਾਰੇਸਦੇਸਤੋਅਨਿਤਿਖ
 ਸੇਵਤਜਾਹਿਜਾਗੇ॥੭॥ ਸਰਨਾ॥ ਐਸਕਿਸੀਨਦੇਸਜੈਸੇ
 ਲਹੁਸੁੰਦਰਕੁੰਅਗਕੈਦੁਸਰਦਿਨੇਸਕੈਨਿਸੇਸਅਲ
 ਕੇਸਖਹ॥੮॥੧੦੧੧॥ ਤਾਕੀਮਤਪੁੰਤਕੀਲਖਿਭਾਚਿ॥
 ਜਤਭਈਸੁਪਿਸਤਤਵਨਿਸਬਾ॥ ਗਮਿਚਹਤਲਹੁਸੁ
 ਤਕੇਸੰਗਾਰਨੀਬਿਖਾਪੀਅਪਿਕਅਨੰਗਾ॥੯॥ ਤਿੰਤਬ
 ਚਹਨਥਕਹੰਮਰਿਖੈ॥ ਪੁਨਿਟੀਕੋਕੋਪੁਤਸੰਘਗਿਯੋ॥ ਕਵ

ਨਚਰਿਤ ਕਹੰ ਕਹਾ ਬਿਚੋਗੇ ॥ ਲਹੁ ਸਿਰਪੁੰਤ ਛੰਤ ਕਹੰ ਛੋਗੇ
 ॥੧੦॥ ਏਕ ਦਿਵਸ ਸਿਵ ਪੂਜਾ ਹਿ ਬੁਲਾਯੋ ॥ ਮਦਰਾਸੰ ਕਰਿ ਮੰ
 ਤ ਸੁਯੋ ॥ ਪੁਨਿ ਦੀਕ ਕੋ ਪੁਤ ਹ ਕਗਾ ॥ ਅਪਿ ਕਸੰਤ ਤੁਕ
 ਹੰ ਪਿਯਾਗਾ ॥ ੧੧॥ ਪਤਿ ਸੁਤ ਪ੍ਰਥਮ ਸੁਇਕ ਰਿਕਾ ਛਿ
 ਲਿਖਾ ਅਸਿਹਾਥਾ ॥ ਪੁਤ ਹੇਤ ਮਗਤਿ ਨੈਰਥ ਅਪਨੇ ਸਥ
 ॥੧੨॥ ਮਹਿ ਪੁਤ ਪਤਿ ਗੋਇ ਪੁਕਗਾ ॥ ਪਤਿ ਸੁਤ ਸੁਤ ਪਤਿ
 ਮਹਿ ਸੰਪਾਗਾ ॥ ਮਦਕੇ ਮਹਾਂਤ ਏਭੇਯੋ ॥ ਅਪੁਸਮੈ ਕੋ ਪਿ
 ਤਤ ਨਤ ਏ ॥੧੩॥ ਉਦੇਤੋ ਦੇਉ ਮਹਾਵਕ ਹੰਭੇਯੋ ॥ ਕਾਛਿ ਕ੍ਰਿ
 ਪਨ ਕੋ ਪਤ ਨਤ ਏ ॥ ਅਸਿਲੈ ਪਿਤੁ ਸੁਤ ਕੋ ਸਿਰਝਾਗਾ ॥ ਪੁ
 ਤ ਕਾਛਿ ਪਿਤੁ ਸੀਸ ਪ੍ਰਧਾਗਾ ॥੧੪॥ ਮੈਰਾ ਛੀਇ ਜਰਿਤ ਨਿਹ
 ਗਾ ॥ ਛੁਟਿ ਨਗੇ ਨੈਨ ਕਰਤਗਾ ॥ ਵਥ ਚਾਇ ਨਾਇ ਅਯੋ ॥
 ਤਤੋ ਕਲ ਦੁਹੁ ॥ ਨੇਕ ਭਯੋ ॥੧੫॥ ਅਬੋ ਦੇਵ ਕਹੰ ਕ
 ਕਗਾ ॥ ਉਗਮ ਹਿ ਮਹਿਕਟ ਗੀਮਗਾ ॥ ਬਨ ਪ੍ਰਸਥੈ ਬਨਹਿ
 ਸਿਪੈ ਹੰ ॥ ਲਹੁ ਸੁਤ ਕੋ ਸਿਰਛੰਤ ਛੋਗੇ ॥੧੬॥ ਪ੍ਰਥਮ ਪੁਤ
 ਪਤਿ ਕੋ ਬਧ ਕੀਨਾ ॥ ਬਹੁਗਿ ਜਲਹੁ ਸੁਤ ਕਹੰ ਦੀਨਾ ॥ ਬ
 ਹੁੰ ਭੇਖ ਅਥਿਤੋ ਕੋਧ ਗੀ ॥ ਪਥ ਉਤਰ ਚੰਗ ਸਿਧ ਗੀ ॥੧੭॥ ਦੇ
 ਗਾ ॥ ਤਹੰ ਜਾਇਤ ਪਸਕ ਗੀ ॥ ਸਿਵ ਕੀ ਬਿਬਿਧਿ ਪ੍ਰਕਗਾ ॥ ਭੁ
 ਤਗਟੀ ਛੁਤ ਭਏ ਨਿਗਿਨਿ ਠੁਰਤ ਨਾਗਿ ॥੧੮॥ ਚੰਪਈ ਬ
 ਗੀ ॥ ਬ੍ਰਹਮ ਪੁੰਤੀ ਕੋ ਕਹਾ ॥ ਜਿਤ ਵਾਚੇ ॥ ਪਿਤਿ ਦੇ ਮਹਿਰਹਾ ॥
 ਦੇਹੁਤ ਪਿਤਾਇ ਚੰਬ ਪਉ ॥ ਬਿਰਧ ਤੇਤੁ ਨੀਤੈ ਜਉ ॥
 ਖੀਦਹਾ ॥ ਬਿਰਧ ਤੇਤੁ ਨੀਤੈ ਬਰਦੀਨ ॥ ਤ੍ਰਿਪੁਗੀ ॥ ਤੁਚ

ਪੁਰਤਨਛਾਡਿਕਹਿਜਿਯੋਅਹਿਕੰਚਗੀਡਗੀ॥੨੦॥ਚਪਈ
 ਬਿਰਧਤੇਤਰੁਨੀਜਬਭਈ॥ਤਬਚਲਤਿਸੀਨਗਰਕ
 ਹੰਗਈ॥ਜਹੰਖੇਲਤਸੁਤਚੜ੍ਹਾਸਿਕਗਾਮੇਰੇਗੀਵੇਰੇਵੈ
 ਖਰਾ॥੨੧॥ਏਕਮਿਗੀਕਭੇਸਧਰਤਬਾਤਨਕੇਬਸਤੋਛੇ
 ਰਿਸੁੰਦਗਸਥਾਖੇਲਤਹੁਤੇਅਖਿਟਸੁਤਜਹਾਂ॥ਹਰਨੀਉ
 ਨਿਕਸਤਭੀਤਹਾਂ॥੨੨॥ਤਪਛੇਤਿਹੁਸੁਤਪੈਡਗਾਸੰਗੀ
 ਕਿਸੁਨਓਗਨਿਹਗਾਏਕਲਜਤਦੁਗਭਿਯੋਤਹਾਂਖੇਬ
 ਨਘੋਰਭਯਾਨਕਜਹਾਂ॥੨੩॥ਸਾਲਤਮਾਲਜਹੰਦੁਮ
 ਭੇਗਾਨਿਬੁਕਕਮਸੁਬਟਜਟਿਯੋਗਾਸੀਬਰਤਰਖਜੁ
 ਰੇਭਗੀ॥ਨਿਜਹਾਥਨਜਨੁ॥ਈਸੁਸੁਧਗੀ॥੨੪॥ਮਿਗੀਜਿ
 ਇਤਹੰਗਈਭੁਲਾਈ॥ਉਤੈਮਗਨਭੇਸਥਨਈ॥ਅ
 ਨਿਅਪਨਤਿਹੰਗੁਪਦਿਖਗਾ॥ਰਾਜਕੁੰਅਗਸਿਉਹਿਤਕਰਿ
 ਭਰਾ॥੨੫॥ਅਜਿਲਾਸੁਗੀਅਸੁਗੀਕਿਨ੍ਹੀਕਵਨਿਬਿ
 ਚਹਿਯੋ॥ਨਗੀਨਗਨੀਨਗਨੀਕੋਜਿਯਪਹਿਯੋਗੀਪਰਬੀ
 ਅਪਸਰਾਕਵਨੀਇਹੰਜਾਨਿਯੋ॥ਹੋਰਵੀਸਸੀਚਾਸਵੀ
 ਪਰਬਤੀਮਾਨਿਯੋ॥੨੬॥ਰਾਜਕੁੰਮਰਗਹਤਿਹੰਨਿਗਖਿਯੁ
 ਭਾਇਕੋ॥ਪੁਛਤਭਿਯੋਚਲਿਤਹਿਤੀਗਤਿਹੰਜਾਇਕੋ॥
 ਨਗੀਨਗਨੀਨਗਨੀਇਨ੍ਹੇਤੇਕਵਨਤੁਆਹੋਕਵਨਸਚੁਕ
 ਹਿਕਹਿਯੋਸੁਤਤੈਸਭੁਆ॥੨੭॥ਦੁਹਰਾਮਨਬਚਕੁਮ
 ਮੈਤੋਰੇਛਾਬਿਨਿਰਖਤਗਯੋਰੁ॥ਭਾਇਆਬਹੀਉਹੈਅਪ
 ਨੀਬਸੈਧਮਹਮੇਅਇ॥੨੮॥ਅਜਿਲਾਏਕਅਪਬਿਰ

ਨਹਿਨਹਿਤਿਨਭਖਿਯੋ॥ਲਗੀਨਿਗੋਡੀਲਗਨਜਾਤਨਹਿ
 ਭਖਿਯੋ॥ਅੰਤਕੁਅਗੋਜੇਕਹਾਮਾਨਿਸੇਈਲਿਯੋ॥ਹੋਪਤਿ
 ਸੁਤਪੁਥਮਸੰਘਾਹਿਲੁਸੁਤਛਟਾਪਿਯਕਿਯੋ॥੨੬॥ਇ
 ਤਨ੍ਹੇਚਹਿਤਪਖਿਜਾਨੇ॥੨੭॥ਚਹਿਤਭਪਮੰਤ੍ਰੇਸੰਤਾਰ
 ਵਾਹੁਸੋਅਠਵਨਵੇਚਹਿਤਸਮਾਪਤਮਸਤਸੁਕਮਸਤ
 ੨੫੮॥੪੯੧੬॥ਅਕੁਜੀ॥ ਸੰਤਭੇਬਾਦ
 ਚੰਪਈ॥ਮਸਤਕਰਨਇਕਨਿਪਤਿਜਗੀਸ਼ੀ॥ਤਿਜਵਨਬ
 ਲਵਨਤਪਈ॥ਸੀਕਜਗਜਮਤੀਤਿਹੰਦਗਾ॥ਪਰਬਤਕਿ
 ਜਨੁਅਵਤਰਾ॥੧॥ਅਨੰਤਾਮਾਸਤਕਰਨਨਿਪਸਿਵੁਪੁ
 ਜਨਿਤਿਪ੍ਰਤਿਕਰੈ॥ਭਾਤਿਅਨਿਕਕੋਘਾਨਜਾਨਿਗੁਪਗੁਪ
 ਗੈਰੇਨਦਿਵਸਤਪਸੇਕੋਬਿਖੈਬਿਤਵਈ॥ਹੋਰਨੀਕੋਗਿਹ
 ਭੁਲਿਨਕਬਹੀਅਵਈ॥੨॥ਗਨੀਏਕਪੁਰਖਸੋਅਤਿਹਿਤ
 ਠਨਿਕੈ॥ਗਮਤਭਈਤਿਹੰਸੰਗਾਅਧਿਕਗੁਰਿਮਾਨਿਕੈ॥ਸੇਤੁ
 ਤੀਸੁਪਨਾਮਹਿਸਿਵਦਰਸਨਦਿਯੋ॥ਹੋਬਚਨਾਪਨੇਮੁ
 ਖਤਹੰਸਿਮੁਹਿਯੋਕਿਯੋ॥੩॥ਸੇਤਾਰਾ॥ਇਕਗੁਰੋਬਨਥਿ
 ਚਤੁਮਏਕਲਾਏਯੋ॥ਕਰਿਕੈਪੁਜਾਮਗੀਸੋਹਿਭਈਯੋ॥
 ਜੇਤਿਆਪਨੇਸੋਤਵਜੋਤਿਮਿਲਾਇੰ॥ਹੋਤੁਹਿਕਹੰਜੀਵਤ
 ਮੁਕਤੀਸੁਜਗਹਿਰਿਖਾਇੰ॥੪॥ਤੋਤਵਅਗਿਖਲੈਪ
 ਤਿਪੰਜਿਯਾਇੰ॥ਕਰਿਕੈਸਿਵਕੀਪੁਜਾਅਧਿਕਰਿਯਾਇੰ॥
 ਮੇਕਹੰਜੀਵਤਮੁਕਤੀਸਦਾਸਿਵਕਰਹਿਗੋ॥ਹੋਸਪਤਿਮਤ
 ਭੁਲਸਪਤਪਿਤਰੁਕਲਤਹੰਗੋ॥੫॥ਦਰਾ॥ਭੋਨਿਪਕੀਅਗਿਪ੍ਰਾ

ਸਈਲੈਸਿਵਜੁਕੇਨਾਮ॥ਜਿਖਤਮੁਕਤੀਭੀਪਤਿਲਹਬ
ਸੀਜਰੇਕਧਮ॥੬॥ਇਤਸੁਚਰਿਤਪਾਖਿਨੇਰਿਜਾਚਰਿ
ਤਪਮੰਤ੍ਰੰਸੰਬੰਧਾਏਸਉਨਸਠਵੈਚਰਿਤਸਮਾਪਤ
ਮਸਤ੍ਰਾ॥੨੫੬॥੪੬੨॥ਅਫਜੀ॥ ਮੰਤ੍ਰੀ

ਖੇਦਾਚਾਚੈ॥੬॥ਅਤਿਪੁਜਏਕਰਹੈਰਾਜਾਬਗਾਜਨੁਕ
ਤਤਿਖਜਗਵੁਯੋਪ੍ਰਭਾਕਗਾਸੀਮਾਸੁਕਮਤੀਤਿਹੰਗਨੀ॥
ਰਵੀਚੰਦ੍ਰਵੀਕੈਏਵਨੀ॥੧॥ਤਕੇਪੁੰਤ੍ਰਹੋਤਗ੍ਰਿਹਨਹੀ॥ਇ
ਹਚਿਤਰਿਖਕੇਜਿਖਮੰਗੀ॥ਰਾਜਾਤੋਜਿਖਮੰਹਿਡਪਵੈ॥
ਬਹੁਪੁਰਖਨਸੰਗਕੇਲਕਮਵੈ॥੨॥ਅਤਾਤਾ॥ਏਕਰਿਵ
ਸਮੁੰਦਰੀਏਰਖਾਬੈਠਿਬਗਾਮਹਿਖਨਕੋਪਲਕਤਹੰਨਿ
ਕਸਿਖਾਅਏਕਗਿਮੇਹੀਵਲਸੇਹਨੀਮੁਖਤੋਗਵੇਤਾ॥
ਹੋਸਭਨਰਿਨਕੇਚਿਤਕੋਚਲਾਚੁਰਾਵੇਤਾ॥੩॥ਦੋਹਾ॥ਸੁ
ਨਿਰਾਨੀਸੁਭਨਾਦੁਪਨਿਮਾਰਿਕਗੀਬਿਸੰਭਗਾਗੋਸਮਹਿਖ
ਪਲਕਭਏਇਹੰਬਿਧਿਕਿਖਾਬਿਚਗਾ॥੪॥ਚੰਪਈ॥ਮ
ਹਿਖਚਰਾਵਤਥੇਵਹੁਜਹੰ॥ਰਾਨੀਗਈਗਤਿਕਹੰਤਹੰ॥ਹੈ
ਕਘਗੀਪਾਛੇਪਤਿਜਾਗਾ॥

ਅਸਿਗਹਿਕਸਿਪਾਛੇਤਿਖਲਗਾ॥੫॥ਸਖੀਹੁਤੀਇਕ
ਤਹੰਸਿਖਾਨੀ॥ਤਿਨਇਹੰਬਤਸਕਲਜਿਖਜਾਨੀ॥ਜਿਤ
ਕੋਪਤਿਐਸਲਹੈਹੈ॥ਤੋਗ੍ਰਿਹਜਮਕੇਦੁਹੁਪੈਰੈ॥੬॥ਅ
ਗ੍ਰਾਪਤਹੰਉਠਿਗਈ॥ਰਾਨੀਜਹੰਮਿਲਤਤਿਹੰਭਈ॥
ਐਚਿਅੰਗਤਿਹੰਤਬੈਜਗਾਖਾ॥ਸਬਬ੍ਰਿਤੰਤਕਹਿਤ

ਹਿਸੁਨਾਯਾ॥੧॥੨॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥

ਤ ਅਪਗਾਹ ਠੀਜ ਪੀਤ ਪਸੀਸਤੀ ਸੁਰਬੀਰ ਸੁਤ ਮਾਗਾ ॥
॥ ੧੮੯ ॥ ਤ ਹਿਭੋ ਗਿਠੀ ਸੀ ਸੋ ਬਹੁ ਸੰਘਾ ਮਿਯੋ ॥ ਕਰਿ ਕੈ
ਨਿਪਹਿ ਚਰਿਤ੍ਰ ਇਹੰ ਭੀ ਤਿਰਿਖ ਮਿਯੋ ॥ ਮੁਢੁ ਪੁਛੁ ਲਿਤ
ਭੋਯੋ ਨ ਕਢੁ ਤੋ ਕੋ ਕਹਾ ॥ ਪੀਨਿ ਪੀਨਿ ਕਹਿ ਨ ਮਿਗਨੁ ਹੈ ਮ
ਨਹਾ ॥ ੧੮੯ ॥ ਮੀਦੁ ਰਤੁ ਪੀਨੁ ਨਾ ॥ ੨੦ ॥ ਚਰਿਤ੍ਰੁ ਪੁ
ਸੰ ॥ ਸੰ ॥ ੧੮੯ ॥ ਸੰ ॥ ੧੮੯ ॥ ਸੰ ॥ ੧੮੯ ॥ ਸੰ ॥ ੧੮੯ ॥
੧੮੯ ॥ ੧੮੯ ॥ ੧੮੯ ॥ ੧੮੯ ॥ ੧੮੯ ॥ ੧੮੯ ॥ ੧੮੯ ॥ ੧੮੯ ॥

ਜਿਲਾ ॥ ਕਿਲਾ ਮਾਕਨ ਕੇਰੇ ਸਾਇੰਦੁ ਪੁਜ ਨਿਪਤਿ ਬਗਾਸੀ
ਕਿਲਾ ਮਾਕਮਤੀ ਗੀਜਿਹੰ ਬਸਤ ਘਗਾ ॥ ਪੁਨਿ ਮਾਸੁ ਕਮ
ਤੀ ਦੁਹਿਤ ਤ ਕੋਭਈ ॥ ਹੋਜਨੁ ਕਚੰਦੁ ਕੀ ਕਲਾ ਦੁਤਿ ਯ
ਜਗ ਮੈ ਵਈ ॥ ੧੮੯ ॥ ਸੋਰਾ ਹਿਤ ਸੋਰਾ ਗਰਤ ਹੰ ਇਕ ਆਇ
ਯੋ ॥ ਜਨੁ ਸਮਿਕੋ ਅਵਤਰ ਮਰਨ ਉਪਜਾਇਯੋ ॥ ਅਧਿ
ਕਜੁ ਬਨ ਕੀ ਜੇਬ ਬਿਧਿ ਤੈਰਈ ਤਿਹੰ ॥ ਹੋਸੁ ਖਪਵਤੁ ਸੁ
ਰਾਸੁ ਗਤਿ ਹੋਰ ਕ੍ਰਿਤ ਜਿਹੰ ॥ ੨ ॥ ਏਕ ਵਿਵਸਨਿ ਪਸੁਤ ਵਰ
ਖੇ ਆਇਕੋ ॥ ਬੈਠਤ ਭੀ ਚਿਰ ਲਗੇ ਸੁਬੇ ਸਬਨਾਇਕੋ ॥ ਸਾ
ਹੁਪੁਤਤ ਹੰ ਆਇਰਿਖਾਈ ਰਿਗੋਯੋ ॥ ਹੋਯਾ ਮਾਨਿਨਿ ਕੇ ਮ
ਨਹਿ ਮੋਨਹ ਰਿਲੈ ਗੋਯੋ ॥ ੩ ॥ ਰਜੁ ਕੁ ਅਰਿਲਾ ਖਿਰੁ ਪਰਹਿ ਉ
ਰਝਾਇਕੀ ॥ ਪਠੈ ਸੁਚਰੀਤ ਹੰ ਬਹੁਤ ਪਨਾਇਕਾਇਕ
ਗਿ ॥ ਸਹੁ ਸੁਤਹਿ ਕਿਯੋ ਭੁਬਿਧਿ ਜਹਿ ਯੋ ਲਿਖਾਇਯੋ ॥ ਹੋਜੇ
ਮੈ ਗੈ ਸੋਹਿਤੁ ਸੁ ਅਬਹੀ ਪਾਇਯੋ ॥ ੪ ॥ ਸੁਨਤ ਕੁ ਅਰਿਕ
ਬਚਨ ਸਖੀਤ ਹੰ ਜਾਇਕੋ ॥ ਮਨ ਭਵਤ ਪਿਯਾ ਕਹੰਦਿ

ਯਾਮਿਲਾਇਕੋਚਿਰਸੀਆਸਨੁਸੁਬਿਬਿਧਿਬੁਧਕੈਲਿ
 ਏਹਚਿਤਕੋਸੰਤਪਬਿਰਸਭਕਰਿਏ॥੫॥ ਛੈਲਛੈਲ
 ਨੀਛਕੇਨੇਛੋਰਤੈਕਛਿਨਾਜਨੁਕਨੇਵਨਿਪਿਰੰਕਸੁਪਈ
 ਅਜੁਤਿਨਾ॥ ਚਿਤਤਗੁਚਿਤਭਈਬਿਚਗਬਿਚਗਿਕੋਰੇ
 ਸਰਾਬੋਸੁਖਸਾਥਪਿਯਗਵਪਾਇਕੈ॥੬॥ ਭੇਖਪੁਰਖਸ
 ਹਚਰਿਕਰਿਈਪਠਾਇਕੈ॥ ਤਕੇਪਿਤਕੇਪਸੋਯੰਕਹਿਯਹੁ
 ਜਾਇਕੈ॥ ਬੁਭਿਮਰਤਵਸੁਤਹਮਅੰਖਿਨੇਸੰਲਹਾਹਿਯ
 ਹਤਨਦੀਮਹਿਗਯੋਨਕਗਕਿਨੁਗਹ॥੭॥ ਸਹੁਸੁਨਤਇ
 ਹੰਭੰਤਿਉਠਾਅਕੁਲਾਇਕੈ॥ ਸਹਿਤਤੀਰਪੁਕਰਤਅਤੁ
 ਜਾਇਕੈ॥ ਲੇਟਤਲੇਟਤਭੁਪਗਇਤਤੋਉਤਗੋਯੋਹਿ
 ਮਾਲਮਤਹਲੁਟਇਅਤਿਬੁਯੋਜਤਭਿਯੋ॥੮॥ ਵੁਹੀ
 ਸਖੀਯਾਪਹਿਇਹੰਭੰਤਿਉਚਰਿਯੋ॥ ਤਵਪਿਤੁਰੂਕਰਿ
 ਅਤਿਬਸੁਬਨਹਿਪਧਰਿਯੋ॥ ਮਾਲਮਤਹਲੁਟਇਜਾ
 ਤਬਨੇਕਭੋਯੋਹਿਰਜਕੁਅਰੰਕੇਧਮਸੀਪਿਤੁਮਕਯੋ
 ਯੋ॥੯॥ ਪਿਤਤੋਭਯੋਨਿਰਸਹਤਤਿਹੰਗਿਹਭੋਯੋਰੇ
 ਸਮਾਲਸੁਖਪਾਇਬਿਸਰਿਸਭਹੀਗੋਯੋ॥ ਕਜਕਰਤਸੇ
 ਈਭਯੋਕੁਅਯੋਤਿਹੰਕਹਿਯੋਹਿਇਹਛਲਸੇਤੀਛਲਾ
 ਸਰਾਤਕੇਰਹਿਯੋ॥੧੦॥ ਅਪਨੇਧਮਬਿਸਰਿਕੁਅਯੋਚਿ
 ਤਤੋਰਯੋ॥ ਬਹੁਤਕਾਲਸੁਖਪਾਇਹਤਤਿਹੰਗਿਹਭਯੋ
 ॥ ਭੇਰਨਤੁਯੋਕਨਕਿਨੁਨਗਜਾਨਿਯੋ॥ ਹੋਸਹੁਪੁੰਝਸੇਅ
 ਧਿਕਕੁਅਯੋਸਠਨਿਯੋ॥੧੧॥ ਇਹਛਲਛਲਛਲਛਲ

ਇਹ ਸਭ ਕੁਝ ਪਾਸੇ ਤੀਸਾਂ ਤਰ੍ਹਾਂ ਏਸੇ ਇਕ ਸਥ
ਨਿਰਧਾਰਤ ਹੋਇਆ ਹੈ ॥ ੨੮ ॥ ੧੪੮੫ ॥ ਅਕੁਰੀ ॥

ਮੰਤਰ ॥ ਤਾਰਾ ॥ ਅਜੈ ਚੰਦ ਪੁਰਖ

ਕੀਰਿ ਮਨਿ ਪਾਅਨਿ ਕਭੀ ਤੀਜੀ ਤੇ ਜਿਨ ਬਹੁ ਸਿਪਾਨ ਗਮ
ਤੀਨ ਗੀਤ ਕੇ ਘਗਰੂਪ ਵਨ ਦੁਤਿ ਮਾਨ ਛਟਾ ਬਗ ॥ ੧ ॥ ਜੁ
ਧਕਰਨ ਜਕੋ ਭੁਤਾ ਕੰਟ ਚਹੂੰ ਬਿਚ ਬਿਖਿਤਾ ਅ
ਤਿਹੁ ਰੂਪ ਤਵ ਨ ਕੋਰ ਜਤਾ ॥ ਜਨੁ ਦਿਵ ਕਰ ਦੁਤਿ ਯਾ ਬਿਰ
ਜਤ ॥ ੨ ॥ ਅਬ ਲਾਤ ਕੋ ਰੂਪ ਲਾਖਿ ਅਟਕਿ ਰਹੀ
ਮਨ ਮਾਨੀ ॥ ਪਤਿ ਕਹਿ ਰਿਖਾ ਬਿਸਾਧਿ ਕਰਿ ਕੁਰਹੀ ਸੁਪਿਨੰ
ਹਿ ॥ ੩ ॥ ਪਈ ਸਖੀ ਹੁਤੀ ਇਕ ਤਹੰ ਸਿਖਾਨੀ ॥ ਤਿਨ ਘਰ
ਬਤ ਸਕਲ ਪਹਿਚਾਨੀ ॥ ਗਨਿ ਖਹਿ ਭਾਖਿ ਤਹੰ ਚਲਿ ਗ
ਈ ॥ ਸਭ ਤਿਹੰ ਬਤ ਬਤ ਵਤ ਭਈ ॥ ਜੁ ਪਕਰਨ ਇਹ
ਤਨ ਜਨੀ ॥ ਨਗਮ ਤੀਤ ਬਭਈ ਖਿਸਾਨੀ ॥ ਜਾ ਮਹਿ ਮੈ ਅਪ
ਨ ਮਨ ਰਿਖਾ ॥ ਉਹਿ ਜੜਹ ਮੈ ਚਿਤ ਨ ਕਿਯਾ ॥ ੪ ॥ ੨੯ ॥
॥ ਜੋ ਇਹ ਮਹੀ ਸਭ ਬਿਖਾ ਕਹਿ ਹੈ ਕਹੁ ਪਾਸਾ ॥ ਅਜੈ ਚੰ
ਰਾਜ ਅਥੈ ਮਤੈ ਹੋਇ ਉਰਾਸ ॥ ੧ ॥ ੩੦ ॥ ਤਬ ਪਤਿ
ਐ ਗਤਿ ਯਨ ਹਿਤ ਕੈ ॥ ਭੂਲਿ ਨ ਪਾਸ ਮਹੇ ਐ ॥ ਤਬ
ਤੋ ਕਾਜ ਕਹੈ ਕਾ ਕਹੈ ॥ ਬਿਗਰ ਕੀ ਪਵ ਕਮ ਹਿ ਬਹਿ ॥
੨੧ ॥ ਤਤੋ ਕੋ ਚਰਿਤ ਕੁ ਮਹਿ ਯੋ ਯਕਹ ਅਜੁ ॥ ਸਾਮ
ਡਰਿ ਯਕੋ ਏਸੈ ਹੋਨ ਨ ਜਨ ਹਿ ਰਜ ॥ ੨੨ ॥ ੩੧ ॥ ਇਕ ਸਖੀ
ਕਹੈ ਕਹਿ ਸਮਝੈ ॥ ਅਪਿ ਕਰ ਬੁਝੈ ਤਹੰ ਪਠੈ ॥ ਜਬ

ਆਵਤ ਨਿਪਕਹੰ ਲਖਿ ਲੀਜੋ॥ ਤਬ ਮਦਪੀਗੀਤਿ ਹੰ
 ਦੀਜੋ॥ ੧੫॥ ਅਜੈਚੰਦਤਿ ਹੰ ਠੰਜ ਬਾਯੋ॥ ਆਪਹਿ ਤਿਯ
 ਬੈਰੀ ਠਹਰੀਯੋ॥ ਤਿਅਨਿਕ ਗਾਹਿਨ ਤਿਹੰ ਦਿਯੋ॥ ਕਪਮ
 ਨਾਜਕਹੰ ਕਿਯੋ॥ ੧੬॥ ਨਿਪਇਹੰ ਕਹਾ ਅਬੈਗਹਿ ਲੇਹੁ॥ ਰਾ
 ਗਿਇਸੀਧੰ ਲਗਤੇਹੁ॥ ਤਬ ਸਖਿਭਾਜਿ ਜਤੀਤਹੰ॥ ਜੁ
 ਧਕਰਨੇਕੇ ਗਿਹੰ ਬੇਜਹੰ॥ ੧੭॥ ਅਪਿਕੇਕਪਰਨੀਤ ਬਭਈ॥ ਸੈ
 ਨਕੇ ਅਗਿਯਾਇ ਮਿਦਈ॥ ਜਿਨ ਨਿਪਚੰਦਰ ਗਿਹੰ ਰਖੀ॥
 ਤੇਕਹੰ ਨਾਜੈਭੀ॥ ੧੮॥ ੨੦॥ ਯੋਨਿਪੁੰ ਅਗਿਯਾ
 ਰਈ॥ ਅਤਿਚਿਤਕੇ ਪਬਯਾਇ॥ ਸਖੀਸਹਿਤ ਵਹਿਮੁਕੁੰ
 ਅਬਹਿੰਦੁ ਉਡਾਇ॥ ੨੧॥ ੨੨॥ ਅਯੁਸਰਿਯਾ ਤੇਪਖ
 ਨਕੀ॥ ਇਹੰ ਪਰਧਰਛਾਡੁ ਬਨਕੀ॥ ਅਬਹੀਯਕਹੰ ਦੇਹੁ
 ਉਡਾਈ॥ ਪੁਨਿ ਮੁਖਹੰ ਮਹਿਰਿਖਵਹੁ ਅਈ॥ ੨੩॥ ੨੪॥ ਸੁ
 ਨਿਨਿਪਕੇ ਚੰਦਰ ਬਚਨਤਹੰ ਪੁੰਦੇਜਾਇ॥ ਤਿਯ ਚਰਿ
 ਨ ਬੁਝਿਯੋਭਾਤਾ ਵਿਯੋਉਡਾਇ॥ ੨੫॥ ੨੬॥ ਤਿਯ ਚਰਿ
 ਤਕਿਨਹੰ ਨਹਿਜਾਨਾ॥ ਬਿਧਨ ਸਿਰਜਿ ਬਹੁਹਿ ਪਛੁਤਨਾ॥
 ਸਿਵਧਰਤ ਜਿਕਨਨਹਿ ਸਿਧਯੋ॥ ਤਉਤਹੰ ਨਿਕੇ ਅੰਤੁ
 ਨਪੋਯੋ॥ ੨੭॥ ੨੮॥ ਇਹੰ ਛਲੇ ਸੋਭਾਛਲਾ ਜੁਧਕਰ
 ਨਕੇ ਪਾਇ॥ ਤਿਯ ਚਰਿਤਕੇ ਮੁਕੁਕਛੁਭੇ ਵਸਕਾਨਹਿ ਪਾ
 ਏ॥ ੨੯॥ ੩੦॥ ਤੇਸ੍ਰਾ ਚਰਿਤ ਪਾਏ॥ ੩੧॥ ੩੨॥ ਪਖ
 ਮੰਦਰਾਦੇ ਹਾਸਿਯਾ ਸਭਾਛਲਾ ਚਰਿਤ ਸਮਾ॥ ੩੩॥ ੩੪॥
 ੨॥ ੪੬॥ ੧॥ ੨॥ ਛਲਾ॥ ਮੰਦਰਾਦੇ ਹਾਸਿਯਾ

ਨਿਪਤਿ ਬਿਚਕਨ ਸੈਨੇ ਕੇ ਮਤੀ ਸੁਲਾਭਨਿ ਨਗਿ। ਰਛਿਨ
 ਕੇ ਰਾਜਾ ਹੈ ਪਨ ਕਰਿ ਭੇਰੇ ਭੰਡਰ॥੧੧॥ ਜੈ ੧੧॥ ਬਿਰਤ ਕੁੰ ਅਰਿ
 ਤ ਕੇ ਦੁਹਿਤ ਇਕਾ ਪੜੀ ਬਿਅਕਰਨ ਕੇ ਕਸਾਸ ਤਨਿ ਕਾਨ
 ਨ ਬਿਪਿਕੀ ਬਿਰਿਖਾ ਪੈਗੈ ਬਹੁ ਪਰਿਤ ਉਸਤਤਿ ਜਿਹ
 ਕੈਗੈ॥੧੨॥ ਦਿਗ ਤਾ ਸਮੁੰਦਰੀ ਥਾਪ ਕਰਿ ਸਕਾਨ ਦੁਸਰਾ
 ਪਾਅਪਿਕਰੁ ਪਤਿਹੁੰ ਕੁ ਅਰਿਕੇ ਬ੍ਰਹਮ ਬਨੇ ਆਪੁ॥੧੩॥
 ਪਗੀ ਪਦੁਮ ਨੀਪਨ ਗੀਤਾ ਸਮੁੰਦਰ ਨੇ ਕੇਇ। ਨਗੀਨਿ ਤਕਾ
 ਗੀਨ ਦੀ ਦੁਤਿ ਖਨ ਵੈ ਸੀ ਹੋਇ॥੧੪॥ ਹਿੰਦੁ ਨਿਤੁ ਰਕਨੀ ਜਿਤੀ
 ਸੁਗੀਅ ਸੁਗੀ ਬਾਗਿ। ਬੋਜਤ ਜਗਤ ਨ ਪਾਇ ਖਤ ਦੁਸਰਿ
 ਵੈ ਸੀ ਨਾਗਿ॥੧੫॥ ਇੰਦੁ ਲੋਕ ਕੀ ਅਪਛਰਾਤ ਹਿ ਬਿਲੋਕਨ
 ਜਤਾ। ਨਿਰਖਤੁਰੁ ਪਾਅਪਾਤਨ ਹਿ ਪਲਕਨੁ ਭੁਲਿਲ
 ਗਤ॥੧੬॥ ਚੰਪਈ। ਹੋਰਿ ਅਪਛਰਾਤਿਹੁੰ ਮੁਸਕਾਨੀ॥ ਸਾਖਿ
 ਨ ਮਾਂਝੁ ਇਹੰ ਭੰਤਿ ਬਖਾਨੀ॥ ਜੈ ਸੀ ਖਹੁੰ ਸੁੰਦਰੀ ਜਗਮਾਹੀ॥
 ਐਸੀ ਅਵਰਿਕੁੰ ਅਰਿਕੁੰ ਨਹੀ॥੧੭॥ ਸਹੁੰ ਪਗ ਬਾਜਾ॥੧੮॥
 '੩੩॥ ਜੈ ਸੀ ਖਹੁੰ ਸੁੰਦਰੀ ਨੁੰ ਸੁੰਦਰੀ ਕੁੰ ਜਗਾ। ਬਕਿਤ ਹੁੰ
 ਜਿਹੁੰ ਪਚਰਾ ਚਹੇ ਹਿ ਮਗਾ। ਸਮੁੰਦਰੁ ਪਕੁੰ ਅਰਿਕੇ ਕਤੁੰ
 ਪਾਇ ਖੋ। ਹੋ ਕਰਿ ਕੈ ਕਰਿ ਉਪਾਇ ਸੁਖਾ ਹਿ ਰਿਝਾਇ ਖੋ॥੧੯॥
 '੪੪॥ ਪਗੀ ਸੁਨਤ ਐ ਸੇ ਬਚਨ ਸੁਨ ਕਹਾ ਸਿਰਨਿ ਖਾ
 ਇ। ਖਾਸਮੁੰਦਰੁ ਪੁਰਖ ਇਹੰ ਦੈ ਹੋ ਬੋਜਿ ਮਿਲਾਇ॥੨੦॥
 '੫੫॥ ਪਗੀ ਰਾਜ ਕੀ ਪਗੀ ਸਬਾਗਿ ਖਾਪਾਇ ਕੈ। ਛਲਤ
 ਭਈ ਸਾਖਿ ਸੁੰਦਰ ਸਿੰਗਾ ਬਨ। ਇਕੋ ਬੋਜਿ ਛਿਰੀ ਸਭ

ਸ੍ਰੰਗਸਦਨੁਤੋਜਿਹੰਨਿਪਬਗਜਾਤਭਈਸ੍ਰੰਗਿਤਹੀ
 ਘਗਜਹੰਨਿਪਸੁਤਅਸ੍ਰਮਸੁਨਿਲਿਯਾਗਈਤਹੰਤਿ
 ਨਾਬਿਲਮਨਕਿਯਾ॥ ੨੬॥ ਲੋਕੰਜਨਡਾਤਚਖੁਭਈ॥ ਪ
 ਗਟੁਤੀਲੋਪੁਰੈਗਈ॥ ਯਹੰਸਭਹੀਕੋਰੁਪਨਿਹੰਗੈ॥ ਯਕੋਕ
 ਉਨਪੁਰਖਬਿਚਰੈ॥ ੨੭॥ ਅਤਿਭੀਤਸਿੰਘਦਿਲੀਪਸੁ
 ਧਰਿਬਸਤਥੈਠੈਜਹੰ॥ ਲੋਕੰਜਨਦਿਗਡਹਿਜਤਭੀਤਿ
 ਯਤਹੰ॥ ਹੇਰਿਤਵਨਕੀਪ੍ਰਭਾਹੀਉਰਣਾਇਕਗੋਰੁਸੁਧਿ
 ਯਾਕੀਗੀਭੁਲਿਗਹੀਲਲਚਾਇਕਰਿ॥ ੨੮॥ ਚੰਪਈ॥ ਯ
 ਹਸੁਧਿਭੁਲਿਬਿਸਰਿਕਰਿਗਈ॥ ਭਿੰਪੁਰਬਸਤਬਰਖ
 ਬਹੁਭਈ॥ ਕਿਤਕਰਿਨਨਵਕੀਸੁਧਿਅਈ॥ ਮਨਮੰਤਿ
 ਤਰੁਨੀਅਧਿਕਲਜਾਈ॥ ੨੯॥ ਜੋਇਤਬਤਪਰੀਸੁਨਿ
 ਪੈਰੈ॥ ਮੋਕਹਕਢਿਸੁਗਤੈਰੈ॥ ਤਤੋਯਕੋਕੋਉਪਈ॥
 ਜਾਤੋਇਹੰਉਹਿਰੈਉਮਿਲਾਈ॥ ੩੦॥ ਆਲਖਹੁਤਕੁ
 ਅਰੋਕੋਜਹੰ॥ ਵੇਕੋਚਿਤਲਿਖਤਭੀਤਹੰ॥ ਚਿਤ੍ਰਜਥੈ
 ਤਿਨਕੁੰਅਗਨਿਹਗਾਰਜਪਾਟਸਭਹੀਤਜਿਡਰ॥ ੩੧॥
 ਅਨੰਤਗਾਮਨਮੈਭਯੋਉਰਸਰਜਕੋਤਿਯਾਗਿਕੋਰੈਨ
 ਦਿਵਸਤਹੰਬੈਠਿਗਤਅਨੁਗਿਕੋਰੈਇਹੋਇਦ੍ਰਿਗਨੈ
 ਨਨ੍ਰੁਰੁਭਹਵਈ॥ ਹੋਕੋਟਨਕੋਰੋਬਿਚਰਨਤਕੋਪਵ
 ਈ॥ ੩੨॥ ਨਟੀਨਟਕੀਨਿਪਟੀਨਿਤਟਿਬਖਾਨਿਯੈ॥ ਨਗੀ
 ਨਗਨੀਨਗਨੀਨਿਜੁਤਿਯਜਾਨਿਯੈ॥ ਸਿਵੀਬਸਵੀਸਸੀ
 ਕਿਰਵਿਤਨਜੁਜਈ॥ ਹੋਚੇਟਕਚਿੰਤ੍ਰਦਿਖਾਇਚਤੁਰਚਿ

ਤਲੈ ਗਈ॥੨੬॥ ਲਿਖਿ ਚਿੰਤਿ ਇਹੋ ਠੋਭ ਹੁ ਮਿਤਿ ਹੰ
 ਗਈ॥ ਚਿੰਤੁ ਮੇਰੇ ਭਵਨ ਬਿਖੈ ਲਿਖਤੀ ਭਈ॥ ਪ੍ਰ
 ਤਕੁ ਅਰੇ ਜਬ ਤਿਨ ਚਿੰਤਿ ਹਿਯੋ ਹੋ ਜਪਦਸ
 ਭਸਾ ਜਤ ਬੈਤ ਜਿਠ ਗਿਯੋ॥੨੭॥ ਨਿਗਖਿ ਕੁੰ ਅਰੇ ਚਿੰਤੁ
 ਕੁੰ ਅਰੇ ਅਟਕਤ ਭਈ॥ ਰਾਜ ਘੋਟੇ ਨ ਕੀਸੁ ਪਿਸਭ ਜਿਯ
 ਤੋ ਗਈ॥ ਬਛੀ ਪ੍ਰੇਮ ਕੀ ਪੀਰ ਬਤਾਵੈ ਕਹੇ ਕਿਯੋ ਹੋ ਜੋਤਿ ਹੰ
 ਸੋਕ ਨਿਵਾਰਿ ਮਿਲਾਵੈ ਅਨਤਿ ਹੰ॥੨੮॥ ਮਤ ਵੇਰੀ ਭੰ
 ਤਿ ਕੁੰ ਅਰਿ ਬਵ ਗੀ ਭਈ॥ ਖਾਨ ਪਾਨ ਕੀ ਸੁਪਿਤ ਬੰਹੀ ਤਿ
 ਕਰਿ ਵਈ॥ ਹੰਸਿ ਹੰਸਿ ਕਬਹੂੰ ਉਠੈ ਕਬੈ ਗੁਨ ਗਵਈ॥ ਹੋ ਕ
 ਬਹੂੰ ਵੇਤ ਦਿਨ ਅਰੁ ਨ ਬਿਤ ਵਈ॥੨੯॥ ਦਿਨ ਦਿਨ
 ਪਿਯ ਗੀ ਹੰਤ ਕੁੰ ਅਰਤ ਨ ਜਾਵਈ॥ ਅੰਤ ਗਪਿ ਕੀ ਪੀਰ ਨ
 ਪ੍ਰਗਟ ਜਤਾਵਈ॥ ਸਤ ਸੁਮ੍ਰਨ ਪਾਗਿ ਪ੍ਰਯਾਤ ਕਰੈ ਹੋ॥
 ਹੋ ਅਨਿ ਮਿਲਾਵੈ ਤਹਿ ਇਤੈ ਦੁਖ ਕਿਹੰ ਕਹੈ॥੩੦॥ ਅਬ
 ਕਹੈ ਬਿਥਕੁੰ ਅਰੇ ਕਛੁ ਸੁਨਿ ਲੀਜਿਯੋ॥ ਸੁਨ ਹੁ ਸੁਘ
 ਰਚਿਤ ਲਾਇ ਸੁਵਨ ਇਤ ਦੀਜਿਯੋ॥ ਰੋਤੋ ਰੋਤਿ ਸੁਰਿ
 ਨ ਮਭ ਸਜਨ ਬਿਤ ਵਈ॥ ਹੋ ਪਰੈ ਨਤ ਕੇਹ ਬਚਿਤ ਉਰ
 ਲਾਵਈ॥੩੧॥੨੮੮॥ ਇਤੈ ਚਹੁ ਉਨ ਕੀ ਲਗੀ ਉਨ ਕੋ
 ਇਨ ਕੀ ਚਹਾ ਕਹੁ ਕੈ ਨੈ ਛਲਾ ਪਾਇ ਛੈ ਕਰਤ ਕੈ ਨਿਬ
 ਹਾ॥੩੨॥ ਅਛੈ ਲਾ ਅਤਿ ਥਭੇ ਸਧਿ ਪਰੀ ਕੁੰ ਅਰੇ ਚਿ
 ਗ ਗਈ॥ ਰਾਜ ਸੁਤ ਕੀ ਬਤ ਬਤ ਵਤ ਤਿਹੰ ਭਈ॥ ਤੁਮ
 ਕੋ ਉਨ ਕੀ ਚਹੁ ਉਨੈ ਤੁਮ ਗੀ ਲਗੀ॥ ਹੋ ਨਿਸਰਿ ਨ ਜਪਤ

ਬਿੰਗ ਜਿਯੋ ਪ੍ਰੀਤ ਤੈ ਸੀ ਜਗੀ॥੨੩॥ ਸਤ ਸਮੁਦ੍ਰੁ ਨ ਪ
 ਰਕੁ ਅਰੰਭੁ ਜਾਨਿਯੋ॥ ਨੇਹ ਲਗਿਯੋ ਤੁਮ ਸੋ ਤਿਹੁ ਅ
 ਪਿਕ ਪ੍ਰਮਾਨਿਯੋ॥ ਕਰਿ ਕਰਿ ਕੋਨ ਉਪਾਇ ਕਰੋ ਤਿਹੁ ਏਕਾ
 ਇਯੋ॥ ਹਰ ਜਕੁ ਅਰੰਭੁ ਸੁਕੁ ਮਹਿ ਸੁਕਿਹੁ ਬਿਧਿ ਪਾਇਯੋ॥
 ੨੪॥ ਮੁਹਿ ਸਰਦ੍ਰੁ ਪਰਿਕੀ ਸੁਰਿਧ ਬਖਾਨਿਯੋ॥ ਗਵਿਸ ਸਿ
 ਕੀ ਸਮਜੋ ਕੁਹੁ ਪ੍ਰਮਾਨਿਯੋ॥ ਜਬ ਵਹੁਹੁ ਜਕੁ ਅਗਚਿਤ
 ਨਿਰਖਤ ਭਈ॥ ਹੋਤ ਬੋਤੁ ਮੈਰੀ ਪਠਾਇਤੁ ਰੀਤ ਫੀ
 ॥੨੫॥ ਏਹਾ॥ ਤੀਨ ਭਵਨ ਮੈ ਭ੍ਰਮ ਫਿਰੀਤ ਸਮਕੁਹੁ ਨ
 ਨਗਿ॥ ਤਕੇ ਬਰ ਬੋਜੋਗੁ ਹੋਤੁ ਮਹੀਰ ਜਕੁ ਮਗ॥੨੬॥
 ਆਤਲਾ ਹੋ ਸਰਦ੍ਰੁ ਪਰਿਪਹਿ ਅਬ ਉਠਿ ਜਾਇਯੋ॥ ਕੁ
 ਅਰਿਜੋਗ ਬਰਲਹਿ ਤੁਹਿਤ ਹਿ ਬਤਾਇਯੋ॥ ਜਬ ਤੁਮ
 ਤਕੁ ਹੋਜਾਇ ਸਜਨ ਬਰਲੇ ਹੋਗੇ॥ ਹਿਕੁ ਹਬ ਬਨੈ ਮਹਿਤ
 ਬੈਜ ਸੁਦੇ ਹੋਗੇ॥੨੭॥ ਏਹਾ॥ ਯੋਕਹਿ ਤਕੇ ਪਰਿਉਡਨੀ
 ॥ ਸਿਵੀ ਬਾਸਵੀ ਭਵੀ ਪਛਨੀ॥ ਚਲਿ ਸਰਦ੍ਰੁ ਪਰਿਪਹਿ
 ਆਈ॥ ਸਕਲ ਬਿਥ ਕਹਿਤਾ ਹਿ ਸੁਨਾਈ॥੨੮॥ ਏਹਾ॥
 ਤੀਨ ਲੋਕ ਮੈ ਖੋਜਿ ਕਰਿ ਸੁਘਰ ਲਖਾਇ ਕਠੰਗਾ॥ ਚਲਿ ਕ
 ਰਿ ਅਪੁਨਿ ਹਰਿ ਯੋਜਾ ਸਮੇ ਅੰਗਨੇ ਅੰਗ॥੨੯॥ ਏਹਾ॥ ਸੁ
 ਨਤ ਬਚਨ ਸਭ ਪਰਿਉਡਨੀ॥ ਸਤ ਸਮੁਦ੍ਰੁ ਪਰਿਪਹਿ
 ਕਾਨੀ॥ ਜਬ ਰਿਣੀ ਪਸਿਧ ਨੈਨ ਨਿਹੰਗਾ॥ ਚਿਤ ਕੋ ਸੋਕ
 ਦੁਹਿ ਕਰਿ ਡੰਗ॥੩੦॥ ਏਹਾ॥ ਅਪ੍ਰਮਾਨ ਦੁਤਿਕੁ ਅਰਕੀ ਅ
 ਟਕੀ ਪਰਿਨਿਹੰਗੀ॥ ਯਹੁੰਦਰੁ ਮਹੀ ਚੈ ਡੰਗੀ ਕੁ ਅਰਿਧਿ

ਸਾਹਿਬ ॥੪੧॥ ਜੋ ॥੨੫॥ ਹਇਹਇਵਤੁਪਗੀਉਚੈਗੈ ॥੨੬॥ ਮੁੰਡ
 ਧਰਨਿਸੈਮਗੈ ॥ਜਿਹਨਿਮਿਤਿਹਮਅੰਸਮਕਿਯਾਸੋਬਿਧਿ
 ਤਹਿਨਭੇਟਨਦਿਯਾ ॥੪੨॥ ਹਿਰਾ ॥ਅਬਸਰਰਪਗੀਕ
 ਹੈਹੋਹਿਬਹਿਓਯਾਹਿ ॥ਪੀਰਕੁਅਭਿਕੀਨਕਰੈਲਾਜਨਅ
 ਵਤਤਹਿ ॥੪੩॥ ਸੁਨਸਰਰਪਗੀਜੁਹੰਮਜਿਹੰਹਿਤਅ
 ਤਿਸਮਕੀਨਾਅਬਤੈਯਾਹਿਬਹਿਓਚਹਤਮਿਲਨਨ
 ਤਕਹੰਦੀਨਾ ॥੪੪॥ ਤੋਪ ॥ਸਖਿਸਰਰਪਗੀਕਿਯਾਕੈਗੈਬਿ
 ਹਤਪਤਨਛਤਿਯਾਜੈਗੈਜਬਮੈਯਕੁਪਨਿਹਹਿਯੋ ॥
 ਸੁਗਭਿਖੈਕੋਬਸਥਿਸਾਹਿਯੋ ॥੪੫॥ ਰੋਗ ॥ਕਹਕਰੋਮੈ
 ਜਤਕਿਤਲੋਗਨਿਗੋਡੈਨੈਨਾ ॥ਬਿਨਹੋਕਲਨਪੈਨਿਰਖ
 ਤਲਗਤਚੈਨਾ ॥੪੬॥ ਹਿਰਾ ॥ਬਿਨਦੇਖੇਮਹਬੁਥਕੇਪ
 ਲਕਨਲਗਹਿਜਮਾ ॥ਤਬਸਰਰਪਗੀਹੁਤੀਅਬਇ
 ਹੁਭਈਗੁਲਮਾ ॥੪੭॥ ਕਹਕਰੋਕਸੈਕੋਹਕੈਨਾਵਤ
 ਚੈਨਾ ॥ਬਿਨਦੇਖੇਮਹਬੁਥਕੇਭਏਜਹਮਤੀਨੈਨ ॥੪੮॥
 ਆਜ ॥ਪਲਕਨਇਤਉਤਜਾਇਨੈਨਐਸੇਲਗੋ ॥
 ਪਿਯੇਖਨਕੇਪੇਮੈਵਉਇਹਿਬਿਧਿਪਯੋਗਾ ॥ਲਗਨਲਾਗਿ
 ਮੁਗਿਯਾਈਨਿਗੋਡੈਨੁਛੁਟਈ ॥ਹੈਨੈਕਨਿਹੋਬਿਨਸਖਿਪ੍ਰ
 ਨਨਿਭੁਟਈ ॥੪੯॥ ਛੁਟਛੁਟਏਨਹਿਨਿਗੋਡੈਜਹੰਲਗੋ ॥
 ਪਲਕਨਇਤਉਤਹੰਹਿਪ੍ਰਮਾਯਕੇਪਗਾ ॥ਜਹੰਲਗੋਏਨੈ
 ਨਤਹੰਕਿਉਹੈ ॥ਹੋਫਿਰਾਵਨਕੇਨਹਿਕਬਿਨਐਸੇਕਹੋ
 ॥੫੦॥ ਰੋਗ ॥ਜਹਲਗੋਏਲਾਇਨਾਫਿਰਾਵਨਕੇਨਹਿ ॥ਬ

ਧਰਮ ਇਥਿ ਸਨਹੰਤਿ ਪਲਕਨਹੀ ਧਰਮਹਿ ॥੫੧॥ ਨਿਗਿ
 ਨੈਨ ਮਧ ਬੁਥ ਕੈ ਨੈਨ ਗੋਡੇ ਤਿਨ ਮਾਂਹਿ ਉਡੇ ਅਧਨੇ
 ਬਾਜ ਜਿਯੋ ਫਿਰਿ ਆਵਨ ਕੇ ਨਾਂਹਿ ॥੫੨॥ ਚਰਨ ॥ ਜਤ
 ਲਗੇ ਏਥੋਂ ਤਹੀ ਕੇ ਭਏ ॥ ਬਹੀ ਜਿਯੋ ਕਹੀ ਦੇਉਗ
 ਏਸੁ ਗਏ ਗਏ ॥੫੩॥ ਜਿਤ ਲਗੇ ਨੈਨ ਸੁਤਿ ਤਹੀ
 ਕੇ ਭਏ ॥ ਕਹੀ ਹੀ ਜਤਨ ਨ ਭੁਲਿ ਏਤੈ ਅਏ ॥ ਛੁਟੀ ਬ
 ਤੁ ਮੁਰਿ ਕਰੈ ਕੋ ਕਹੀ ਹੀ ਮਰਨ ਤਪਤਨ ਏਸਦ
 ਜਿਯੋ ਮੈ ਜੋ ॥੫੪॥ ਚਰਨ ॥ ਕੇਵਲ ਤਨ ਕਹੀ ਹੀ ਸਖੀ ਸਥ
 ॥ ਲਗਨ ਨਿਗੋਡੀ ਲਗੀ ਗਈ ਜਬਾ ॥ ਤਬ ਤਿਨ ਪਹੀ ਉਪ
 ਇਥਿ ਚੋਗਾ ਰਜ ਪੁੰਡਰੀਕ ਏਉ ਚੋਗੇ ॥੫੫॥ ਰਜ ਕੁੰ ਅਰ
 ਤੈ ਜਿਹ ਬਲ ਏਕਾ ॥ ਜਾ ਕੀ ਪਹੀ ਲਗਾ ਹਿਸਤ ਪਾਇ
 ॥ ਅਬ ਤੁਹਿ ਬਹਿਯੋ ਚਰਨ ਮਹੀ ਪਤਿ ॥ ਕਹਾ ਤਿਹੋ ਅ
 ਵਤ ਹੈ ਮਤਿ ॥੫੬॥ ਰਜ ਕੁੰ ਅਰ ਏਉ ਤੈ ਤਿਸੁ ਨ ਜਬਾ ॥
 ਬਚਨ ਪਹੀ ਸੋ ਕਹੀ ਬਿਯੋ ਸਿਤ ਬਾ ॥ ਮੈਸਰ ਰਪਹਿ ਹਿਨਹਿ
 ਬਹਿਯੋ ॥ ਲਗਾ ਬਿਹੁ ਸੁਕੁੰ ਅਰ ਕੇ ਮਹਿਯੋ ॥੫੭॥ ਚਰਨ ॥ ਲ
 ਗਿ ਕੁੰ ਅਰ ਕੇ ਬਿਹੁ ਤਨ ਬਹਿਯੋ ਰਿਨ ਅਰੁ ਹੇ ਨਾ ॥ ਕਹਾ ਭਯੋ
 ਇਹੋ ਜੋ ਪਹੀ ਨੈਨ ਲਗਿ ਹੈ ਨੈਨ ॥੫੮॥ ਚਰਨ ॥ ਕਹਾ ਪਹੀ
 ਕੋ ਮੇਰ ਕਹਾ ਰਜ ਕੁੰ ਅਰ ਤੈ ਰਜ ਪਹੀ ਬਗਾ ॥ ਰਜ ਕੁੰ ਅਰ
 ਕਹਾ ਬਹਿ ਕਸ ਕਹੀ ॥ ਪਰ ਮਨ ਛਾਡੇ ਹਸਤਿ ਨੀ ਬਹਿਯੋ ॥੫
 ੯॥ ਚਰਨ ॥ ਜਾ ਸੋ ਮਹਿ ਤਿਨ ਲਗਾ ਵਹੈ ਮਹੀ ਨਹਿ ॥ ਸੁਰੀ ਅਸ
 ਹੀ ਪਦੁ ਮਿਨੀ ਪਹੀ ਨ ਬੋਹੀ ਜਗਿ ॥੬੦॥ ਚਰਨ ॥ ਪਹੀ ਜਤਨ ਕ

ਸਿਕਰਿ ਬੁਧੁ ਗੀ॥ ਏਕ ਬਤਤ ਬ ਅੰਗ ਬਿਚ ਗੀ॥ ਜਿ ਇਹ
 ਕਹਤ ਵਹੈ ਕੋ ਗੀ॥ ਬੁਧੁ ਰੇ ਛਲਾ ਖੀ ਕਹ ਬੋ ਗੀ॥ ੬॥ ਪ੍ਰਥ
 ਮ ਪਰੀ ਜਿ ਤਹ ਪਠਾਈ॥ ਵਹੈ ਅਪਨੇ ਤੀਰ ਬੁਲਾਈ॥ ਤਹਿ
 ਕਹ ਜੁ ਕਹ ਮੁਰਿ ਕਹਿਓ॥ ਤਬ ਤਵ ਵੈ ਵਧ ਮਧਨ ਰਹਿਓ॥
 ੭॥ ਖਾਹਿ ਕੁੰ ਅਰੁ ਮੁਹਿ ਦੇਹੁ ਮਿਲਾਈ॥ ਰੇ ਖਾ ਪਰ ਜਿ ਖਤੋ
 ਉਰ ਝਾਈ॥ ਕਹ ਹਮ ਅਕਰੈ ਖਾ ਗੀ॥ ਤੁੰ ਸਹਿ ਬਸੈ ਰਾਸ ਤਿ
 ਹੀ॥ ੮॥ ਸੁਨ ਤਬ ਚਨ ਇਹ ਪਰੀ ਫੁਲਿ ਮ
 ਨ ਮੈ ਗਈ॥ ਸੁਧ ਭੁਕੁ ਅਰੁ ਕਪਾਸ ਜਤਤ ਬਹਿ ਭਈ॥ ਪਰਿ
 ਪਾਇਨ ਕਸੋ ਰਿਕਹੁ ਮੁਸਕਾਇਕੋ॥ ਰੇ ਕੋ ਗੋ ਬਿਨ ਤਿ ਜੋ ਕਹ
 ਕਛੁ ਸੁਕੁ ਚਾਇਕੋ॥ ੯॥ ਪ੍ਰਥਮ ਪਰੀ ਸੁਕੁ ਅਰੁ ਤੁਮੈ ਸੁ
 ਉਚ ਰਿਖਹਾ॥ ਗਹਿ ਬਹਿ ਖਾ ਸੋ ਜਾ ਪਰ ਤਿਹ ਧੈ ਠਗਿ॥
 ਤਾਗਿ ਖਾ ਚੈ ਤੁਮ ਸੋ ਤਬ ਤੁਮ ਖੋਭ ਖਿਯਹਾ॥ ਰੇ ਪਰੀ
 ਚਰਿ ਪੰਚ ਕਲਾ ਗਿ ਵਿਕਾਚਿ ਤਗ ਖਿਯਹੁ॥ ੧੦॥ ਪ੍ਰਥਮ ਬਿ
 ਯਹ ਤੇ ਸੋ ਜੋ ਮਰ ਕਹਾਇ॥ ਬਹਿ ਖਾ ਚਹਤੋ ਜੋ ਮਹਿ ਤੋਤ
 ਬਹਿ ਪਾਇ॥ ਤਹਿ ਬੋ ਗੋ ਬਿਨ ਮੈ ਨ ਤੋਹਿ ਕੋ ਕੁੰ ਬੋ ਗੋ ਰੇ
 ਨਤ ਮਾ ਰਿਕਟ ਗੀ ਉਰ ਅਬਹਿ ਮੈ॥ ੧੧॥ ਇਹ ਬਿਧਿ ਭਰ
 ਕੁੰ ਅਰੈ ਤਕੇ ਫਿਗ ਗਈ॥ ਜਿਹ ਤਿਹ ਸਹ ਚਰਿ ਜਾਨਿ ਪਰੈ ਇ
 ਹ ਮੈ ਰਈ॥ ਮੈ ਕਸਤਨ ਅਨ ਕੁੰ ਅਗਹਿ ਰਿਝਾਇ॥ ਰੇ ਤੁਮ
 ਸੋ ਕਰਨ ਕਲੇ ਲਕ ਬੁਲਾ ਕਹਾਇ॥ ੧੨॥ ਸਹ ਪ
 ਰੀ ਕਹ ਲੈ ਤਹ ਅਈ॥ ਜਹੁੰ ਕੁੰ ਅਰਕੀ ਸੇ ਜਸੁ ਹਈ॥ ਤਹੁੰ ਕੁਪੁ
 ਰ ਅਗ ਜਾ ਮਕੋ॥ ਬਹਿ ਪੀਧੁ ਜਧ ਮਪਲਾ ਕੈ॥ ੧੩॥ ਇਹ

ਬਿਪਿਰੀਨ੍ਹੰਕੁ ਅਗਮਿਲਾਈ॥ ਬੈਠੇ ਰੋਊ ਸੇਜ ਪਰ ਜਾਈ॥
 ਤਤੋ ਜੈ ਬੈਸਖੀ ਟਗਿ ਗਈ॥ ਕਾਮ ਕਰਤ ਕੇਤਨ ਭਈ॥
 ੮॥ ਕਾਮ ਪਰੀਕਾਂਤ ਬੈਸਤ ਯੋ॥ ਹਥ ਕੁੰ ਅਧਰੀ ਚਿਹਨ
 ਯੋ॥ ਬਿਹਸਿਕੁ ਅਰੀ ਇਹੰ ਭੀ ਤਿਉ ਚਗੀ॥ ਕਹੈ ਬਤਤੁ
 ਹਿਸੁ ਨ ਪੁਪਿਯਾਗੀ॥ ੧੧॥ ਪ੍ਰਥਮ ਮੋਹਿਤੁ ਮਤਾ ਹਿਮਿਲਵ
 ਹੁ॥ ਬਹੁ ਹਿਭਗ ਮਹਿ ਸੰਗ ਕਮਾਵਹੁ॥ ਪਹਿਲੇ ਬੈਠੈ
 ਬਰਨਗੀ॥ ਵਹੈ ਸਤੀ ਤੈ ਪਾਸੁ ਮਾਗੀ॥ ੧੨॥ ਆਤਮਾ ਤੇ ੮੧॥
 ਕਹਿਹੀ ਬਹੁ ਜਤਨ ਨਤਿ ਹੰਗਤਿ ਵਹਿਦਈ॥ ਜੁ ਕਛੁ ਬ
 ਖਾਨੀ ਕੁੰ ਅਧਰੈ ਮਾਨਤ ਭਈ॥ ਪੱਛਨ ਪਰ ਬੈਠਾਇਤਾ
 ਹਿਲੈ ਗੀਤ ਹਾਂ ਹੋ ਪਿਯਾ ਪਿਯਾ ਰਤ ਬਿਹੰਗ ਜਿਯੰ ਕੁੰ ਅਰਿ
 ਪਰੀ ਜਹੰ॥ ੧੩॥ ਚੋੜ ਜਵਨ ਕੇ ਹੋ ਮਿਧੁ ਬਤਿ ਲਗਤ
 ਭੀ॥ ਤਕੈ ਰਸ ਪ੍ਰਤੰ ਬੈਧੈ ਪਵਤ ਭਈ॥ ਕੁੰ ਅਰਿ ਚ
 ਹਤ ਜੇਹੁ ਤੀ ਬਿਧ ਤੈ ਸੋ ਕਗੀ॥ ਰੋਬਨ ਬਸੰਤ ਕੀ ਭੀਤਿ
 ਸੁਝਿ ਸੁਝਿ ਭੀ ਹਰੀ॥ ੧੪॥ ਜੀਵੈ॥ ਜਬ ਰਸ ਨ ਤਿਖ
 ਕਾ ਪਿਯਾ ਕਰਾ॥ ਖਨ ਪਨ ਅਗੇ ਲੈ ਪਗਾ॥ ਬਿਬਿਧਿ ਬਿਧਿ ਪਨ
 ਕੇ ਅਮਲਾ ਮਗਾਈ॥ ਬੈਠਿ ਕੁੰ ਅਰਿ ਕੇਤੀ ਸਚ ਜਾਈ॥ ੧੫॥ ਰ
 ਤੁੰ ਕੋ ਬਹੁ ਕੈਫਿ ਪਵਈ॥ ਬਹੁ ਰੋਲਾ ਯੋਗੇ ਸੋ ਲਈ॥ ਆ
 ਸਨ ਚੁੰ ਬਨ ਬਹੁ ਬਿਧਿ ਕਿਏ॥ ਚਿਤ ਕੇਤਾ ਪਵਿਦ ਕਹਿ
 ਰਿਏ॥ ੧੬॥ ਰੋੜਾ॥ ਕੁੰ ਅਰਿ ਸਜਨੇ ਸੋਗਤਿ ਕਰਤ ਗੀ ਵਿਰ
 ਹੀ ਮਨ ਮਾਂਹਿ॥ ਵਹਿਰਿ ਨ ਪੁਜ ਰੂੜ ਕੀ ਭੂਲਿ ਕਗੀ ਤਿਨ ਨ
 ਹਿ॥ ੧੭॥ ਰੋੜਾ॥ ਕੁੰ ਅਰਿ ਕੁੰ ਅਧਰੈ ਮਾਗੀ॥ ਏਕ ਬਿ

ਵਤਮਨਮਹਿਪਕਾਈ॥ ਇਕਦੁਰਬਲਿਤ੍ਰਿਖਨਿਕਟ
 ਬੁਲਾਇਸਿ॥ ਕਨਕਗਿਹਿਮੰਤ੍ਰਸਿਖਾਇਸਿ॥ ੧੭॥ ਅ
 ਪਨੀਰੋਤਾਹਿਬੈਠਯੋ॥ ਤਹਿਭਲੀਬਿਪਿਚਰਿਤਸਿਖਾ
 ਯੋ॥ ਸਭਸਾਖਿਖਨਜਬਤਹਿਨਿਹਾ॥ ਤਿਨਤ੍ਰਿਖਤਬ
 ਇੰਭਾਤਿਉਚਰਾ॥ ੧੮॥ ਮੈਸਿਵਪੁਜਨਕਾਨਿਨਗਈ॥
 ਤਤੋਸ੍ਪਰੁਮੁਹਿਦਈ॥ ਯਾਤੋਅਵਰਬਰਨੈਗਯੋਗ
 ਰਬਰਨਤੋਸਵਰਭਯੋ॥ ੧੯॥ ਸਭਸਾਖਿਖਨਇੰਭਾਤਿ
 ਸੁਨੰਜਬਾ॥ ਮਿਲਿਰਾਜਪੰਹਿਜਤਭਈਸਬਾ॥ ਸਭਬਿ
 ਤਤਕਹਿਤਹਿਸੁਨਯੋ॥ ਦੁਹਿਤਹਿਤਤਬਿਲੇਕਨਾ
 ਯੋ॥ ੨੦॥ ਅਨਤਬਰਨਰਜੈਜਬਲਾ॥ ਇਹਿਬਿਪਿਸ
 ਰਨੀਤਨਕਾ॥ ਕਹਭਯੋਇਹਰਜਦੁਲਾਗੀ॥ ਗੰਗੀਹੁਤਹਿ
 ਗਈਕਰੀ॥ ੨੧॥ ੨੨॥ ਬਿਰਧਤਗਨਿਤੋਗਈਭਈਗੰਗ
 ਤੇਮਿਖਾ॥ ਸਤਿਸ੍ਪਸਿਵਮੈਸਈਜਪਸਕਲਸਭਜਾ
 ਮਾ॥ ੨੨॥ ੨੩॥ ਮੁਰਖਰਜਬਤਨਹਿਜਨੀ॥ ਐਰਨ
 ਰਿਦੁਹਿਤਪਹਿਚਨੀ॥ ਬਿਰਹਮਤੀਮਿਤਵਸੰਗਗਈ॥
 ਬਹੁਬਿਪਿਭੋਗਕਮਵਤਭਈ॥ ੨੪॥ ੨੫॥ ਇਕਰਿ
 ਨਧੰਮਪਰੀਕੇਦੇਤਪਠਾਇਕੋ॥ ਇਕਰਿਨਾਪੁਕਲੇਲ
 ਕਰਤਸਮਝਾਇਕੋ॥ ਅਰਧਾਅਰਧਬਜਾਵੈਤਸੈਰਨ
 ਦਿਨਾਹਿਮੁਰਖਬਤਨਪਈਰਜੈਕਛੁਇਨਾ॥ ੨੬॥
 ਸ੍ਰੀਚਰਨਪਾਛਾ॥ ਤਿਰਜਾਤੁਕਲਸੈਸੰਗ
 ਏਸੈਸੰਗਾਰੀ॥ ੨੭॥ ੨੮॥ ੨੯॥ ੩੦॥

ਕਛਕੀ

੨. ਚਿੰਤਾ ਚੋ ਏਪੁਰਾ ਪੁਰਬਰਿ

ਸਿਰਥਚਿ ਤਨਗਪਿਪਾਸਕਲਾਪਿਥੀਤਲਾਹੁਤੋਨਿਪਾਪਿ
 ਪਾਏ॥ ੨॥ ਚਿਤ੍ਰਕਚਇਕਨਿਪੁਤੋਛਖਸਹਮਣ
 ਗਾਜਾਸਮੁੰਦਨੋਇਗੋਭਯੋਨਰਾਜਕੁਮਾਰਾ॥ ੨॥ ਜਾਤੀ
 ਰਬਨਕੀਨਿਮਤਿਗੋਭੇਤਹਰਾਜਕੁਮਾਰਾਜਨੁਕਚਲਾਸਿ
 ਗਾਰਿਖਹਨੈਸਤਜਾਤਸਿਗਰ॥ ੩॥ ਅਤੇ॥ ਜਹਾਏਰੇਖ
 ਰਖਾਨਿਪਤਿਸੁਪਾਰਿਕੈ॥ ਤਿਹਮਗਾਨਿਕਸਾਨਿਪਨੈਸਤਸਿ
 ਗਾਰਿਕੈ॥ ਨਿਗਖਿਪੂਰਾਤਿਹਤੁਗਨਿਅਪਿਕਬੈਗਿਰਈ॥
 ਹੇਪਰਬਹਰੀਸੁਪਿਛੁਟਿਕਰਿਸਿਗਰੀਗਈ॥ ੪॥ ਨਿਕ
 ਸਿਠਾਢਿਰੀਨੈਸਤਕੁੰਅਗਿਸਿਗਾਰਿਕਗਿਜੋਗਿਰਹੀਚਖ
 ਚਰਿਸੁਲਾਜਬਿਸਾਰਿਕਗਿ॥ ਨਿਗਖਿਨਿਪਤਿਚਕਿਰਹ
 ਤੁਗਨਿਕੇਤੇਜਤਨਾਹਨਗੀਨਗੀਨਗੀਬਿਚਰੀਕੋਨ
 ਮਨ॥ ੫॥ ਚਰਚਿਤਨੀਚਿਤ੍ਰਿਕਪੂਤਿਮਾਜਾਨਿਯੋਪਰੀ
 ਪਦਮਿਨੀਪ੍ਰਕਿਤਿਪਰਬਤੀਮਾਨਿਯੋ॥ ਏਕਬਸੋਐ
 ਸੀਭੇਟਨਪਾਇਯੋਹੋਅਠਜਨਮਲਗਿਪਲਪਲ
 ਬਲਿਬਲਿਜਾਇਯੋ॥ ੬॥ ਉਤੈਕੁੰਅਰਿਕਚਾਭ
 ਈਇਹੋ॥ ਇਹੋਕੋਬਾਛਰਈਅਪਿਕਤਿਹੋ॥ ਪ੍ਰਗਟਾਛ
 ਹੈਹੋਰਤੋਰਉ॥ ਇਤਉਤਪਲਨਟਰਤਭੈਯੋਕਉ॥ ੭॥
 ੮॥ ਇਤਉਤਠਢੋਹੋਰਿਵਉਪੇਮਾਤੁਹੋਤੋਨਾਜ
 ਨੁਸਨਮੁਖਰਨਭਟਭਏਭਾਜਿਚਲੈਕੋਕੋਨ॥ ੯॥ ਲਗ
 ਤਪ੍ਰੀਤਿਤੁਹੋਨਕੀਰਈ॥ ਅਥਯੋਸੁਰੈਨਹੈਗਈ॥ ਗਨੀਤ

ਪ੍ਰਕ੍ਰਿਤਸਤੀਤਕੀਪਦਨੀ॥
 ਨਗੀਸੁਗੀਜਿਹੋਨਿਗਖਿਲਜਾਨੀ॥

ਤਿਕਤੁਪਠੇਯੋ॥ ਅਪਿਕਸਜਨੇਸੈਨੇਜਤਯੋ॥੧੮॥ ਤਿ
 ਹੰਗੀਸੈਪਤਿਕੋਅਤਿਹਿਤਾ॥ ਨਿਸਕਹਤਹਿਨਛਡਤ
 ਇਤਉਤਾਸੇਤਸਰਾਤਿਹੰਗੇਲਗਾਏ॥ ਤਿਅਨਿਕੋਸੈ
 ਹਰਖਬਛਾਏ॥੧੯॥ ਰਾਨੀਘਾਤਕੋਉਨੰਹਿਪਵੈ॥ ਜਿਹੰਛ
 ਲਤਾਸੈਭੋਗਕਮਵੈ॥ ਰਾਜਸਰਸੇਤਸੰਗਤਕੋ॥ ਕਿਹੰਥਿ
 ਪਿਸੰਗਮਿਲੈਇਹੰਵੇਕੋ॥੨੦॥ ਬਿਨਮਿਲੇਤਿਹੰਕਲਨਹਿ
 ਪਰਈ॥ ਰਾਜਸੇਤਸੰਗਤਹੰਡਈ॥ ਜਬਸ੍ਰੇਗਯੋਪਤਿਹਿ
 ਲਖਿਪਯੋ॥ ਵਹੈਘਾਤਲਖਿਤਹਿਬੁਲਯੋ॥੨੧॥ ਪ
 ਠੈਸਹੰਗੀਲਯੋਬੁਲਈ॥ ਬਹੁਬਿਧਿਤਹਿਕਹਸਮ
 ਝਈ॥ ਰਾਨੀਕਹਾਵਸੈਸੇਈ॥ ਯੋਭਜਿਯਹੁਜਿਯੋਜਗੈ
 ਨਕੇਈ॥੨੨॥ ਚਿਤ੍ਰਕੋਚਤਿਹੰਠਤਥਾਯੋ॥ ਰਾਜਰਾਨੀ
 ਜਾਨਿਨਪਯੋ॥ ਰਾਜਕੀਜੰਘੇਗਹਿਲੀਨੀ॥ ਬਲਸੈਐਚਿ
 ਅਪੁਤਰਕੀਨੀ॥੨੩॥ ਤਬਨਿਪਜਗੋਕੋਪਕਰਿਭਗਾ॥ ਚਰ
 ਚਰਕਹਿਖੜਗਸੰਭਗਾ॥ ਰਾਨੀਜਗੀਹਏਗਹਿਲੀਨਾ॥ ਯੋਜ
 ਕੁਕੋਪੁਤਿਉਤਰੀਨਾ॥੨੪॥੨੫॥ ਤੀਰਥਨਿਮਤਅ
 ਯੋਹੁਤੋਯਹਛਬਕੋਰਾਇ॥ ਕਹਪ੍ਰਥਮਨਿਪਪਰਪਸਿ
 ਬਹੁਮਿਅਨੈਹੰਜਾਇ॥੨੬॥੨੭॥ ਤੁਮਹੋਪਗਪਰਸਨ
 ਕੋਕਜਾ॥ ਇਹੰਕਰਨਯੋਯੋ॥ ਇਹੰਜਾ॥ ਤਿਹੰਨਹੰਨੇਇਹੰ
 ਬਹੁਪਨਰਜੀ॥ ਚਰਨਲਗਾਪਤਿਬਿਰਾਕਗੀਜੈ॥੨੮॥
 ਹੰਗਾ॥ ਬਿਰਾਕਯਾਨਿਪਰਬਰੈਤਕੋਚਰਨਲਗਾਏ॥
 ਇਹੰਛਲਸੈਮੁਖਛਲਾਸਕਨਛਲਕੋਪਾਇ॥੨੯॥

ਤਿਸੇ ਦਰ ਭਯੋ ਯਾ ਤੇ ਜਾਚੇ ਤੇ ਕਪਮੇ ਹੋ ਸੇ ਬਰੇ
ਦੇ ਨਹੀਂ ਹੋਏ ॥ ਤੇ ਸਮਾ ॥ ਮਸ਼ਹੂਰ ॥ ੧੦
੫੦ ॥ ਅਰਥ ॥ ਮੰਤ੍ਰ ॥ ਬਰ-ਗ ॥ ਚੰਦ੍ਰੀ ॥ ਸੁਮ

ਤਿਸੈ ਨਾਇਕ ਨਿਪਤਿ ਸੁਨ ਬਗਾਦੁ ਤਿਯਾ ਵਿਵਕਰ ਕਿਧੋ
ਕਿਹ ਲਿਖ ਗਾਸ ਮਸਤੀ ਗੰਗੀ ਗਿਹੁ ਤੇ ਕੋਸੁ ਗੀਅ ਸੁਗੀਸ
ਮਨੋ ਹਿਜ ਕੋ ॥ ੧ ॥ ਸ੍ਰੀ ਗਨਖੰਡ ਕਲਾਦੁ ਹਿਤ ॥ ਤਿਯਾ ਜੀਤਿ
ਲਈ ਸਮਿਅੰ ਸੁਕਲਾ ਜਿਹ ॥ ਨਿਗਖੰਡ ਨਿਜਿਹ ਪ੍ਰਭ
ਗਤ ਚਕੀ ॥ ਸੁਗੀਅ ਸੁਗੀਨ ਕੀਨੋ ਹਿਸ ਮਛਕਿ ॥ ੨ ॥ ਚੰਦ੍ਰ
੩ ॥ ਤੁਹ ਨਿਭਈ ਤੁਹ ਨ ਜਥੈ ਅਧਿਕ ਸੁਖ ਨ ਕੇਸੰਗਾਲ
ਰਿਕਾਪ ਨ ਮਿਦਿ ਜਤ ਭਿਯੋ ਦੁਰਭਿਦਿਯੋ ਅਨੰਗ ॥ ੪ ॥ ਚੰਦ੍ਰ
੫ ॥ ਚਰਿਤ੍ਰ ਤਤ ਕੇ ਬਲ ਵਨਾ ॥ ਸੁਗੀ ਗਸਭ ਸਸ
ਤ ਨਿਪਨਾ ਤਿਜ ਵਨ ਦੁਤਿ ਮਨ ਅਤੁਲ ਬਲਾ ॥ ਅਹਿ
ਅਨੇਕ ਜੀਤਿ ਜਿਨ ਦਲਿ ਮਲਿ ॥ ੬ ॥ ਸਕਦੁ ਲਧੁ ਜਨਹ
ਗੁਜਭਨਾ ॥ ਸਿੰਘ ਕੋਤ ਹਰਿ ਕਿਤ ਮਹਾ ਮਨਾ ॥ ਚੰਦ੍ਰ ਸੁਗ
ਬੀਰ ਬਲ ਵਨਾ ॥ ਮਨ ਤਸੰਤ੍ਰ ਸਕਲ ਜਿਹ ਅਨੰ ॥ ੭ ॥
ਚੰਦ੍ਰ ਕੁੰਭ ਅਪਭ੍ਰਨ ਕੇ ਕਜਾ ॥ ਰਿਜ ਇਕੋ ਬੋਲਿ ਪਠਯੋ
ਗਜਾ ॥ ਭਾਖਿ ਆਦਿ ਕਬਿ ਆਕਰਨ ਪੜ੍ਹੇ ਜਿਨਾ ॥ ਆਗਹਨ
ਸਭ ਕਿਯ ਪੁਰਨ ਤਿਨਾ ॥ ੮ ॥ ਅਧਿਕ ਰਬ ਨਿਪ ਬਗਤਿ
ਹੰਦਿ ਯਾ ॥ ਬਿਬਿਧਿ ਬਿਧਨ ਕਰਿ ਆਰਗ ਕਿਯਾ ॥ ਸੁਤ
ਸਹਿਤ ਸੁਤ ਸੰਪੇਤਿ ਹੰਘ ਗਾ ਕਛੁ ਬਿਦਿਯਾ ॥ ਰਿਜ ਦੇ
ਹੁ ਕ੍ਰਿਪਾ ਕਰਿ ॥ ੯ ॥ ਜਬ ਤੇਤ ਹੰਘ ਕ੍ਰਬੇ ਕਹੇ ਅਵੈ ॥ ਅਪ

ਨੇਬਿਪਕਹੰਸੀਸਫੁਕਵੈ।ਜੇਸਿਖਿ।ਦਿਜਦੇਤਸੁਖੇ
 ਹੀ॥ਅਮਿਤਰਬਪੰਡਿਤਕਹੰਦੇਹੀ॥੮॥ਇਕਦਿਨੁਕੁ
 ਅਰੰਮਗਮਨੇਗਈ॥ਦਿਜਕਹੰਸੀਸਫੁਕਵਤਭਈ॥
 ਸਾਇਗਮਪੁਜਤਬਾਦਿਜਬਗਾਭੰਤਿਭੰਤਿਤਿਤੰਸੀ
 ਸਨਿਖਾਇਕਰਿ॥੯॥ਤੋਕੇਨਿਗਖਿਕੁਅਰੁਮੁਸਕਨੀ॥ਸੇ
 ਪੁਤਿਮਪਹਤਪਹਿਚਨੀ॥ਤਹਿਕਪੁਜਤਕਿਹੰਨਿ
 ਮਿਤਿਹੰ॥ਸਿਰਨਵਤਕਰੋਜੋਰਿਕਜਜਿਹੰ॥੧੦॥
 ੧॥ਸਾਇਗਮਠਕੁਰੇਬਾਣਾ॥ਪੁਜਤਜਿਨੈਬਰੇ
 ਨਰਪਣਾ॥ਤੈਅਗਿਭਾਨਇਹੰਕਪਛਨੈ॥ਪਰਮੇ
 ਸੁਰਕਹੰਪਹਤਜਨੈ॥੧੧॥ਸੁਰਕਹੰਪਹਤਜਨੈ॥
 ਤਹਿਪਛਨਤੈਨਮਹਜਤਜਕੋਪੁਤਪਤਿਉਪੁ
 ਰਮੰਹੀ॥ਪੁਜਤਤੈਪੁਭਕੋਤਿਹੰਕਜਿਨੁਕੇਪਰਸੇਪਰ
 ਲੋਕਪਰੰਹੀ॥ਪਾਪਕਰੋਪਰਮਾਰਥਕੋਜਿਹੰਪਾਪਨਤੋ
 ਅਤਿਪਾਪਡਰੰਹੀ॥ਪਾਇਪਰੋਪਰਮੇਸੁਰਕੋਪਸੁਪ
 ਹਨਮੈਪਰਮੇਸੁਰਨਹੀ॥੧੨॥ਜੀਵਨਮੈ
 ਜਲਮੈਥਲਮੈਸਭਰੂਪਨਮੈਸਭਰੂਪਨਮੰਹੀ॥
 ਸੁਰਜਮੈਸਸਿਮੈਨਭਮੈਜਹੰਹੋਤਹੰਚਿਤਲਾ
 ਇਤਹੰਹੀ॥ਪਵਕਮੈਅਰੁਪੈਨਹੰਮੈਪ੍ਰਬਦੀਤਲ
 ਮੈਸੁਕੁਨੰਹਿਜਹੀ॥ਬਿਪਕਹੰਸਭਹੀਕੋਬਿਖੈਕ
 ਕੁਪਹੰਨਮੈਪਰਮੇਸੁਰਨਹੀ॥੧੩॥ਕਗਜਰੀਪਸਭੈ
 ਕੀਕੈਅਰੁਸਤਸਮੁੰਦਨਕੀਮਸੁਕੈਯੋ॥ਕਦਿਬਨ

ਸਪਤੀ ਸਿਗਰੀ ਲਿਖ ਬੇਹੁ ਕੇ ਲੇਖਨ ਕਾ ਜਬ ਨੈਯੈ॥
 ਸਮੁਤੀ ਬਕਤ ਕਰਿ ਕੈ ਸਭ ਜੀਵਨ ਤੇ ਜੁਗ ਸਾਧੈ॥
 ਲਿਖੈ ਯੋਜਿ ਪੁਰ ਪਾਇਖਤ ਪੈਨ ਹਿਕੈ ਸੇਹੁ ਸੋ ਜਤ
 ਪਾਤਮੈ ਠਹਰੈ॥ **੧੨੩੩** ॥ ਏ ਜਨ ਭਵਨ ਹਰਿ ਕੋ
 ਪਵੈ॥ ਪਾਤਮੈ ਹਰਿ ਕੋ ਠਹਰੈ॥ ਜਿਹ ਕਿਹ ਬਿਧਿ ਲੇ
 ਗਨ ਭਗਮਾਧੀ॥ ਗ੍ਰਿਹੇ ਕੇ ਦਬ ਲੂਟਿ ਲੈ ਜਾਧੀ॥ **੧੫੪੨**
੨੪ ॥ ਜਗਮੈ ਅਪੁਕਾ ਵਈ ਪਡਿਤ ਸੁਘਰੁ ਸੁਚੇਤ॥
 ਪਾਤਮੀ ਪੁਜਾ ਕੈ ਰੇਖਾ ਤੇ ਲਗਤ ਅਚੇਤ॥ **੧੬** ॥ **੨੫**
੨ ਚਿਤ ਭੀਤਰ ਅਸਾਧਨ ਪੈਗੈ॥ ਸਿਵ ਸਿਵ ਸਿਵ ਮੁਖ
 ਤੇ ਉਚੈਗੈ॥ ਅਪਿਕ ਰਿਭ ਕਰਿ ਜਗ ਹਿਰਿਖੈ॥ ਵ੍ਰਹਮੁ
 ਰਮਾਗਤ ਨ ਲਜੈ॥ **੧੭੧** ॥ ਨਕਮੁ ਰਿਚਿ ਰਿਧਿ ਪੀ
 ਠ ਛੇਰੈ॥ ਸਿਵ ਸਿਵ ਦੂਹੈ ਏਕ ਰਹਨ ਇਸ ਬਿਤ ਕਹੈ॥
 ਜੇਕੋ ਉਪੈਸਾ ਏਕ ਦੇਤ ਕਰਾ ਏਕੈ॥ ਹੋਵੈ ਤਨ ਲੇਤ ਉ
 ਠਾਇ ਸਿਵ ਹਿੰਬਿ ਸਗਾ ਏਕੈ॥ **੧੮** ॥ **੨੬** ॥ ਅੰਗਨ ਉ
 ਪਦੇ ਸਕਰੈ॥ ਅਪੁਧਿ ਨ ਕੰਨ ਪੈਲੇ ਗਨ ਕੇ ਸਦਾ ਤਿ
 ਯਾਗ ਪਨੇ ਕੇ ਦ੍ਰਿੜ ਰਹੈ॥ ਤੇ ਪਨੇ ਲੇਭ ਉਚਨੀ ਚਨ
 ਕੇ ਵ੍ਰਹਮੁ ਰਲਾ ਜਕੈ ਤਿਯਾ ਗਿਜੇ ਹੀ ਤੇ ਹੀ ਪਾਪਿ ਧਾਤ
 ਹੀ॥ ਕਤ ਪਵਿਤਰ ਮਹਤ ਅਪਵਿਤਰ ਮੇਰ ਕਰੀ
 ਮਲੇ ਛਕੀ ਕੈ ਕੇਟੁ ਕਖਤ ਹੈ॥ ਬਡੇ ਅਸੰਤੋਖੀ ਹੋ ਕਹ
 ਵਤ ਸੰਤੋਖੀ ਮਾਏ ਕੁਵ੍ਰਹ ਛਡਿ ਮਾਏ ਕੁਵ੍ਰਹ ਜਤ ਹੈ
 ॥ **੨੭** ॥ ਮਟੀ ਕਿਸਿ ਵਬਨ ਏ ਪੁਜਿ ਕੈ ਬਹਾਇ ਅਏ

ਸਿਖ

ਨ

ਆਇਕੈਬਨਾਏਫਗਮਾਟੀਕੇਸੁਪਰਿਕੈ। ਤਕੇਪਾਇਪ
 ਗਿਯੋਸਾਥਘਗਿਯੈਗਗਿਯੋਅਰਤਮੈਕਹੁਰੈਦੈਰੈਤਿ
 ਕੋਬਿਚਰਿਕੈ। ਏਗਕੀਤੁਪੁਜਕਗੈਸਿਭੁਜਨਪਾਇ
 ਪੈਸੋਈਅਤਦੈਰੈਤੋਕਗਮੈਨਿਕਰਿਕੈ। ਦੁਹਿਤਕੈਦੈ
 ਰੈਕੀਤੁਆਪਨਚਥੈਰੈਤਕੋਯੋਹਿਤਹਿਮਾਗਿਹੈਸਦ
 ਸਿਵਖੁਰਕੈ॥ ੨੫੧॥ ਆਪਨਕੈਸਿਵਤੁਜੋਕ
 ਰੈਪਸੁਖਾਤੋਕਛੁਤੁਹਿਥਨਐਹੈ। ਤੈਜਕਜੋਨਿਜੁਆ
 ਪਪਗਹੰਸਿਕੈਤੁਹਿਕੋਕੁਕਬਰੈਹੈ। ਆਪਨਸੇਕਰਿ
 ਰੈਕਬੁਤੁਹਿਪਾਨਕੀਪਦਵੀਤਬਪੈਹੈ। ਜਾਨਰੇਜਾ
 ਨਅਜਾਨਮਹਾਫਿਰਿਜਾਨਗਏਕਛੁਜਨੈਨਜੈਹੈ॥ ੨੫੨॥
 ਥੈਸਗਈਲਾਗਿਕਪਨਮੈਤੁਰਨਪਨਮੈਨਹਿਨਮਲਾਯੋ
 ਗਾਐਰਨਦਨਕਰਤਗਹਕਰਅਪੁਓਭਇਨਦਨਦਯੋ
 ਗਾਪਾਨਕੈਸਿਗਨਿਖਾਤਨਤੋਪਗਮੈਸੁਰਕੈਸਿਗਨਿਖਾ
 ਤਭਯੋਗਾਕਮਹਿਕਮਫਸਾਘਰਕੇਜੜਕਲਹਿਕਾ
 ਲਕੈਕਲਗਯੋਗੇ॥ ੨੫੩॥ ਤੁਕਪੁਰਨਕੋਪਛਿਕੈਤੁਮ
 ਛੁਲਿਗਏਦਿਜਜੁਜਿਖਮਹੀ। ਸੇਨਪੁਰਨਪੜਾਜਿਹੰ
 ਕੇਇਹੰਠਗਪੜੈਸਭਪਾਪਗਹੀ॥ ਤਿਭਰਿਖਾਇਕੋਰਤ
 ਪਸਾਦਿਨਗੈਨਿਬਸੈਜਿਯਗਨਮਹੀ॥ ਮੁਖਲੋਗਪ੍ਰਮਾ
 ਨਕਰੈਇਨਬਤਨਕੋਹਮਮਾਨਤਨਹੀ॥ ੨੫੪॥ ਕਓਕੋਕ
 ਜਕੋਗੇਇਤਨੀਤੁਮਪਾਨਕੋਕਿਹੰਕਜਪੁਜਵੈ। ਕਓਕੋ
 ਤਿਭਕੋਗੇਜਗਮੈਇਹੰਲੋਕਗਯੋਪਰਲੋਕਗਵੈਵੈ। ਫੁਠੇ

ਨਮਤਉ ਪਦੇ ਸਕੋ ਜੋ ਉਚਤਤੋ ਪਨ ਲੈ ਯਹ ਖੋਵੈ॥
 ਰਾਜਕੁ ਮਾਨ ਮੰਤਰਿ ਯੋ ਸੁਦਿ ਯੋ ਬਹੁ ਹੋ ਮਕੋ ਨ ਸਿ
 ਖੋਵੈ॥ ੨੨॥ ਸਦੇ ਰਾਜਾ ਹੈ॥ ੨੩॥ ਕਹ ਬਿਪ੍ਰਸੁ ਰਾਜ
 ਦੁਲਾਹੀ॥ ਭੈ ਸਿਵ ਕੀ ਮਹਿ ਮੰਨ ਬਿਚਰੀ॥ ਬ੍ਰਹਮ ਬਿ
 ਸਨੁ ਰੂਪੁ ਦੇਵ॥ ਇਨ ਕੀ ਸਦਾ ਕੀ ਜਿਯੋ ਸੇਵ॥ ੨੪॥ ਭੈ
 ਯਕੋ ਭੇਵਹਿ ਨ ਪਛਨੈ॥ ਮਹਾ ਮੂਰਤਿ ਹੰਤਿ ਬਖਸੈ॥
 ਇਨ ਕੋ ਪਰਮ ਪੁਰਤਨ ਜਾਨਹਾ॥ ਪਰਮ ਪੁਰਖ ਮਨ ਮਹਿ
 ਪਹਿਚਨਹੁ॥ ੨੫॥ ਹਮੇ ਕੁ ਅਗ ਬਿਪ੍ਰਬ੍ਰਤ ਧਰੀ॥ ਉ
 ਚਨੀ ਚ ਸਭ ਕੇ ਹਿਤ ਕਰੀ॥ ਜਿ ਸੀਤੀ ਸੀ ਕਹੰ ਮੰਤ੍ਰ ਸਿਖ
 ਵੈ॥ ਮਹਾ ਕ੍ਰਿਪਨ ਤੇ ਦਨ ਕਰਵੈ॥ ੨੬॥ ਕਹ ਅਗ ਬ੍ਰਹਮ
 ਤ੍ਰੇਤ ਸਿਖ ਅਪਨ ਕਰਨਹਿ ਤਾ॥ ਜਿਯੋ ਭੈ ਭੇਟ ਲੇ
 ਤਤ ਤੇ ਬਿਤਾ॥ ਸਤਿ ਬਤਤ ਕਹੰ ਨ ਸਿਖ ਵਹੁ॥ ਤਹਿ
 ਲੇਖ ਪਛੇ ਲੇਖ ਗਵਹੁ॥ ੨੭॥ ਸੁਨਹੁ ਬਿਪ੍ਰਤੁ ਮਮੰਤ
 ਰੇਤ ਜਿਹ॥ ਬੁਟਿ ਲੇਤ ਤਿਹੰ ਘਗ ਬਿਧਿ ਜਿਹੰ ਕਿਹੰ॥
 ਤਕਹੰ ਕਛੁ ਗਿਯਾਨ ਨਹਿ ਆਵੈ॥ ਮੁਖ ਅਪਨਾ ਮੁੰਡ
 ਮੁੰਡ ਵੈ॥ ੨੮॥ ਤਿਹੰਤੁ ਮਕਹੁ ਮੰਤ੍ਰ ਸਿਧਿ ਹੋਯੈ॥ ਮਹਾ
 ਦੇਵ ਤੇ ਕੋ ਬੁਝੈ॥ ਜਬ ਤਤ ਨਹਿ ਹੰਤ ਮੰਤ੍ਰ ਸਿਧੀ॥
 ਬਤੁ ਮਬ ਚਨ ਕਹਤ ਹੰਤਿ ਬਿਧਿ॥ ੨੯॥ ਕਛੁ ਕੁੰਕਿ
 ਯਤੁ ਮਤੇ ਭਯੋ॥ ਤਤੋ ਦਰਸਨ ਸਿਵ ਹੁੰਦਯੋ॥ ਅਬ ਤੋ
 ਪੁਨਿ ਦਾਨ ਦਿਜ ਕਰੇ॥ ਪੁਨਿ ਸਿਵ ਕੇ ਮੰਤ੍ਰ ਹਿ ਅਨੁਸਰ
 ਗੇ॥ ੩੦॥ ਉਲੇਟ ਭੰਡ ਤਿਸੀ ਤੇ ਲੇਈ॥ ਪੁਨਿ ਤਿਹੰ ਮੰਤ੍ਰ ਹੁੰਦ

ਕਰੋਹੀ॥ ਭੰਤਿਭੰਤਿਭੰਤਿਕੋਰਟਕਵੈ॥ ਅੰਤਬਾਇਮਿਭ
 ਖਿਸੁਨਵੈ॥ ੩੨॥ ਤੋਤੋਂਕਛੁ ਅੰਛਗਹਿਗਯੋ॥ ਕੈਕਛੁਭੰ
 ਗਛਿਅਤੇਭਯੋ॥ ਤਤੇਤੁਹਿਬੁਰੁਤਰੀਨਾ॥ ਪੁਨਿਖ
 ਵਾਨਹਿਖਤਪੁਨਿਕੀਨਾ॥ ੩੩॥ ਇਹੰਬਿਧਿਮੰਤ੍ਰਸਿਖ
 ਵਤਤਕੋ॥ ਲੁਟਾਚਤਬਿਪ੍ਰਯਸਾਕੋ॥ ਜਬਦੁ
 ਵਰਬਗਹਿਤੁਹੈਜੀ॥ ਐਧਮਤਬਚਲਤਤਕ
 ਈ॥ ੩੪॥ ਮੰਤ੍ਰਮੰਤ੍ਰਮੰਤ੍ਰਮੰਤ੍ਰਮੰਤ੍ਰਮੰਤ੍ਰਮੰਤ੍ਰਮੰਤ੍ਰ
 ਛੁਹੈਇ॥ ਹਜਗਤਿਹੈਅਪਹਿਸੰਹਿਮੰਗਤਫਿਰਤਨਕੇ
 ਇ॥ ੩੫॥ ਮਿਥਿਯਾਜਾਵੈਪ੍ਰਸਾਦੁ॥ ਸੁਨਿਏਬਚਨਮਿਸੁਰਿ
 ਸਿਭਗਾ॥ ਪਿਕਪਿਕਤਕਹੰਬਚਨਉਚਗਾ॥ ਤੈਹਮਗੀ
 ਬਤਨਕਹਜਨੈ॥ ਭੰਗਖਾਇਕੈਬੈਨਪ੍ਰਮਨੈ॥ ੩੬॥ ਕ
 ਯਾਗਯਾਗੁ॥ ਸੁਨੈਮਿਸੁਤੁਮਬਤਨਜਨਤਾ॥ ਅਹੰਕਰ
 ਕੇਬਚਨਪ੍ਰਮਾਨਤਾ॥ ਭੰਗਪਿਏਬੁਧਿਜਤਨਹੀ॥ ਬਿ
 ਨੁਪਿਏਤਵਬੁਧਿਕਹੰਪਰੀ॥ ੩੭॥ ਤੁਮਅਪਨਸਿਖਨੇਕ
 ਹਲਾਵਤਾ॥ ਕਬਹੀਭੁਲਿਨਭੰਗਚੜ੍ਹਾਵਤਾ॥ ਜਬਤੁ
 ਮਜਪੁਕਜਭਿਛਕੋ॥ ਕਹੁਖੁੰਗਹਤਗ੍ਰਿਹਜਕੋ॥ ੩੮॥
 ਜਿਹੰਪਨਕੇਤੁਮਤਿਖਗਾਦਿਖਵਤਾ॥ ਰਸਰਸਤਿਹੰ
 ਮੰਗਨਕਸੁਜਾਵਤਾ॥ ਮਹੁਮੁਕੁਗਜਨਕੇਪਾਸਨਾ॥ ਲੇਤ
 ਫਿਰਤੋਹੰਮਿਸੁਜੁਕਨਿਕਨ॥ ੩੯॥ ਤੁਮਜਗਮੰਹਿਤਿਖਗੀ
 ਕਹਲਾਵਤਾ॥ ਸਭਲੇਗਨਕਹੰਤਿਖਗਾਦਿਖੁਵਤਾ॥
 ਜਕਹੰਮਨਬਚਕੁਮਤਜਿਦੀਜੈ॥ ਤਕਹੰਬੁਠਾਇਕਸ

ਲੀਜੈ॥ ੨॥ ਕਹੁ ਧਨਕੋ ਭਖਾਗ ਵਿਵਾਹਿ॥ ਕਹੁ ਕੋਕਉ
 ਗਿਹਲਾਵਹਿ॥ ਮਨਮਹਿ ਰਬਭਾਨਕੀ ਅਸਾ॥ ਦੂਰ
 ਦੂਰ ਤੋਲਤਨਹਿ ਪਿਆਸਾ॥ ੪੧॥ ੨੪੬੭॥ ਬੇਰਬਿਖਾਕ
 ਹਨਸਾਸਤਸਿਮਿਤਇਮਿਉਚੈ॥ ਜਿਨਕਿਸੁਹੁਸੈਏਕ
 ਟਕਾਮਕੋਝੈ॥ ਜੇਤਿਨਕੋਕਛੁਦੇਤੁਸਤਤਿਤਕੀਕੈ
 ॥ ਹੋਧਨਦੇਤਨਤਿਨੈਨਿਰਤਕੀਕੈ॥ ੪੨॥ ੨੪੭੮॥ ਨਿ
 ਵਿਖਾਅਰੁਉਸਤਤਿਦੋਉਜੀਵਤਹੀਜਗਮਹਿ॥ ਜਬ
 ਮਾਟੀਮਾਟੀਮਿਲੀਨਿਦੁਸਤਤਿਕਛੁਨਹਿ॥ ੪੩॥ ਅ
 ੨੪੭੯॥ ਜੇਨਹਰਦਇਕਹਿਮੁਕਤਿਨਹਿਕਗਿਵਿਯੋ॥
 ਨਦਇਕਤਿਹੁਪੁੰਤਨਪਿਤਕੋਥਧਕਿਯੋ॥ ਜਤੋਧਨ
 ਕਰਪੈਸੁਜਸੁਤਕੋਕੈ॥ ਹੋਜਤੋਕਛੁਨਲਹੈਨਿਰ
 ਤਿਹਉਚੈ॥ ੪੪॥ ੨੪੮੦॥ ਦੁਹੁਅਨਸਮਜੋਉਕਰਿ
 ਜਨੈ॥ ਨਿਰਿਖਾਉਸਤਤਿਸਮਕਰਿਮਨੈ॥ ਹਮਤਹੀ
 ਕਹੁਬ੍ਰਹਮਪਛਾਨਹਿ॥ ਵਹੀਕਹੁਦਿਜਕੈਅਨੁਮਨ
 ਹਿ॥ ੪੫॥ ਅ ੨੪੮੧॥ ਏਦਿਜਜਤੋਜਤਨਪਇਧਨਲੇ
 ਵਹੀ॥ ਤਨਰਕਹੁਬ੍ਰਹਮਤਿਬਡਈਰਿਵਹੀ॥ ਮਿਖਿ
 ਉਪਮੰਬਕਿਕਰਿਤਹਿਪ੍ਰਸੰਨਕੈ॥ ਹੋਧੋਰਨਰਕਕੇ
 ਬੀਚਅਤੋਦੋਉਪੈ॥ ੪੬॥ ੨੪੮੨॥ ਧਨਕੋਕਜਕਰਤ
 ਸਭਕਜਾ॥ ਉਚਨੀਚਰਨਅਰੁਜਾ॥ ਖਿਲਕਾਲ
 ਕਕਿਨੁਨਪਯੋ॥ ਜਿਨਇਹੋਚਹੁਲੇਕਬਨਖੋ॥ ੪੭॥ ਅ
 ੨੪੮੩॥ ਇਹਿਰਬਕੋਲੇਭਬੇਰਬਿਖਾਕਰਨਪੜਤਨ

ਗਾਇਤੀ ਰਬ ਕੇ ਲੇਖ ਮੰਤ੍ਰ ਜੰਤ੍ਰ ਨਉ ਪਾਦੇ ਸਕ ਗਾਇ
 ਤੀ ਰਬ ਕੇ ਲੇਖ ਦੇ ਸਪਰੇ ਸਸਿ ਪਏ ਆਪੇ ਪਰੇ ਦੁਰਕ
 ਜੰਤ੍ਰ ਇਬੁ ਹਿਤਿ ਜੁ ਦੇ ਸਨ ਆਏ ॥੪੫॥ ਕਾ ਜੰਤ੍ਰ ਏਹੀ
 ਪਨੇ ਲੇਖ ਤੇ ਪੜ੍ਹਤ ਬਿਅਕਸ ਸਭੈ ਏਹੀ ਪਨੇ ਲੇਖ ਤੇ
 ਪੁਰਾਨ ਹਥ ਪਰੇ ॥ ਧਨ ਪੀਕੇ ਲੇਖ ਦੇ ਸਫੰਡਿ ਪਰੇ ਸ
 ਬ ਸੇਤ ਤ ਅਗਸ ਤ ਕੇ ਰਸੁ ਨ ਕਰੇ ॥ ਉਚੇ ਦੁਸ
 ਸਾਲ ਤ ਹੁੰਦੀ ਬੇਬਟ ਤ ਲਾਜ ਹੰਤਿ ਨ ਮੈ ਸਿਧ ਤ ਹੈ
 ਨ ਜੀ ਮੈ ਨੈਕ ਭਰੇ ॥ ਪਨੇ ਕੇ ਨੁਗੀ ਹਿੰਕਾ ਵਤ ਤਿਯ ਗੀ
 ਅਪੁਕਾ ਸੀ ਬੀਚ ਜਏ ਤੋਂ ਕਮ ਉੱਜਾਇ ਮਰੇ ॥੪੬॥
 ॥ ਬੇਜੇ ਚੰਦ ॥ ਲਾਲ ਚਏ ਕਲਗੇ ਪਨੇ ਕੈ ਸਿਰ ਮੰਧਿ ਜਟ
 ਨੇ ਕੇ ਜੁਟ ਸੰਵਗੈ ॥ ਕਾਠ ਕੀ ਕੰਠਿ ਨ ਕੋ ਪਛਿਕੈ ਇਕ ਕਾਨ ਮੈ
 ਬਿਨ ਕਾਨ ਪਧਗੈ ॥ ਮੇਚ ਨ ਕੰਗ ਹਿਕੈ ਇਕ ਹਥ ਨ ਸੀਸੁ
 ਕੇ ਸਭ ਕੇ ਸਉ ਪਾਗੈ ॥ ਭਿੰਨ ਕਰੈ ਜਗ ਭੰਡ ਨ ਕੋ ਇਹ ਲੋਕ
 ਗਯੇ ਪਰੇ ਲੋਕ ਬਿਗਰੇ ॥੪੭॥ ਮਾਟੀ ਕੇ ਲਿਗ ਬਨੇ ਇਕੈ
 ਪੁਜਤ ਤ ਮੈ ਕਹੈ ਇਨ ਕਾ ਸਿਧਿ ਪਈ ॥ ਜੋ ਨਿਰਜ ਤਿਭਯ
 ਜਗ ਜਾਨਤ ਤ ਹਿਕੈ ਅਗੇ ਲੈ ਜੋ ਤਿਜ ਗਈ ॥ ਪਾਇ ਪਰੇ
 ਪਰੇ ਸੁਰ ਜਾਨ ਅਜਾਨ ਬਡੇ ਕਰਿ ਹਠਤ ਏਹੀ ॥ ਚੇ
 ਤੇ ਚੇਤੁ ਸੁਚੇਤ ਨ ਕੋ ਚਿਤ ਕੀਤ ਜਿ ਕੈ ਚਦੈ ਦੁਚਿਤ
 ਏਹੀ ॥੪੮॥ ਕਾ ਸਿਕੀ ਬੀਚ ਪੜ੍ਹੇ ਬੁਕਾ ਲਭੁ ਟੰਤ ਮੈ ਅੰਤ
 ਮੈ ਪੁਨਿ ਜਈ ॥ ਤਤ ਹਰ ਅਗਸ ਤ ਕਹੂੰ ਬਨਿਤ ਸੁਤ ਪੁੰ
 ਤ ਕਲ ਤਨ ਪਈ ॥ ਦਿਸ ਬਿਦੇ ਸਫਿਰੈ ਤਿਕੈ ਘਰੇ ਬੀ

ਸੀਸੀਖਿਕੈਚਤੁਰਤਈ॥ਲੋਭਕੀਟੀਕਨਲਾਘੀਕਿ
 ਸੁਨਹਲੋਭਹਸਭੋਲਗਲੁਭਈ॥੫੨॥ਕਾਬਿਤ॥ਏ
 ਕਨਕੋਮੁਰਿਮੰਡਿਏਕਨਸੋਲੋਹਿਡੰਡੇਕਨਕੋਕੀ
 ਕਾਠਕੰਠਮੈਰਹਤਹੈ॥ਏਕਨਤ੍ਰਿਕਵੈਮੰਡੇਕਨਲਿ
 ਖਵੈਜੰਡੇਕਨਕੋਤੰਤਨਪ੍ਰਬੀਘੋਈਕਰਤਹੈ॥ਏਕ
 ਨੋਕੋਬਿਰਿਖਕੋਬਿਵਰਨਬਤਵੈਡਿਭੰਜਗੋਕਿ
 ਖਇਜਿਘੋਕਿਘੋਮਤ੍ਰਹੁਰਤਹੈ॥ਸੈਖਕੋਨਮਨੈਮ
 ਹਕਲੈਮਨਵੈਮੁਕੁਮਾਈਮਾਨਤਤਤੋਮਾਂਗਤਮਰ
 ਤਹੈ॥੫੩॥ਸਦੰਤ॥ਚੇਤੁਅਚੇਤਕਿਏਜਿਨੁਚੇਤਨ
 ਤਹਿਅਚੇਤਨਕੈਠਹਵੈ॥ਤਹਿਕਹੈਪਰਮੇਸੁਰਕੈ
 ਮਨਮਾਨਿਕਕੇਘਾਟਿਮੋਲਬਿਕਵੈ॥ਜਾਨਤਹੈਨ
 ਅਜਾਨਬਡੇਸੁਇਤੈਪਰਪਾਡਿਤਆਪੁਕਹਵੈ॥ਲਾ
 ਜਕੇਮਹੇਸੈਨਮਹਾਦਯਐਠਹਿਐਠਅਮੈਠਿਗੰਵ
 ਵੈ॥੫੪॥ਭਜੋਕੰਧ॥ਗਤਮਾਨਕਹਵਤਗਤਸਭੈ
 ਕਛੁਜਾਨੈਨਬਾਤਗਤਗਤਹੈ॥ਦੁਤਿਮਾਨਘਨੇਬ
 ਲਵਨਬਡੇਮਜਾਨਤਜੋਗਮਧੋਜਤਹੈ॥ਪਹਨ
 ਕੋਕਹੈਬੀਚਸਹੀਸਿਵਜਾਨੈਨਮੁਕੁਮਹਾਮਤਹੈ॥ਤੁਮ
 ਤੁਨਬਿਚਰੀਸੁਜਾਨਕਹਇਨਮੈਕਹਪਰਬਤੀਪਤਿ
 ਹੈ॥੫੫॥ਮਈਕੋਸੀਸਨਿਵਵਤਹੈਜੜਖਤੋਕੋਤੁਹਿ
 ਕਾਸਿਪਐਹੈ॥ਜੈਨਰਿਝਾਇਲੋਘੋਜਗੋਤਵਚਵਰ
 ਡਰਤਗੰਢਿਨਜੈਹੈ॥ਧੁਪਜਗਾਇਕੈਸੀਖਬਜਾਇਚੁ

ਫੁਲਨਕੀਬਰਖਬਰਖੈਐ॥ ਅੰਤਉਪਾਇਕੈਹਮਿੰ
 ਰੇਪੁਸੁਪਹਨਮੈਪਰਮੇਸੁਰੈਐ॥ ੫੬॥ ਏਕਨਜੰਤ੍ਰਸਿਖ
 ਵਤਹੈਦਿਜਏਕਨਮੰਤ੍ਰਪ੍ਰਯੋਗਬਤਵੈ॥ ਜੇਨਭਿਜੇਇ
 ਨਬਤਨਤੇਤਿਹੰਗੀਤਕਬਿਤਇਸੇਲਕੁਸੁਨਵੈ॥
 ਦਿਖਸਮੈਪਨਲੇਗਨਕੇਗ੍ਰਿਹਚਰਚਕੈਠਗਦੇਖਿਲਾ
 ਜਵੈ॥ ਕਾਨਿਕਰੈਨਹਿਕਜੀਕਟਵਰਕੀਮੁਡਿਕੈਮੁੰਡ
 ਮੁਹੀਰਨਖਵੈ॥ ੫੭॥ ਚੰਗਾਪਹਨਕੀਪੁਜਾਕਰੈਜੇਹੈ
 ਅਧਿਕਅਚੇਤਾ॥ ਭੰਗਨਏਤੇਪਰਭਖੈਜਨਤਾਪੁ
 ਸੁਚੇਤਾ॥ ੫੮॥ ਤੇਰਕਕਟ॥ ਪਨਕੇਲਗਲੇਭਗਏਅ
 ਨਤੈ॥ ਤਜਿਮਾਤਪਿਤਾਸੁਤਬਾਲਕਿਤੈ॥ ਬਸਿਕੈਬ
 ਹਮਸਤਹੀਮਗੈ॥ ਕਿਰਕੈਗ੍ਰਿਹਕੈਨਹਿਪੰਥਪੈ॥ ੫੯॥
 ॥ ੬੦॥ ਪਨੀਲੇਗੈਪੁਹਪਸਮਗੁਨਿਜਨਭੰਗਬੇਰ
 ਗਗੁੰਜਗਤਤਿਹੰਪਰਸਦਸਭਪਨਪੰਮਥਿਸਗ॥
 ੬੧॥ ਚੰਪ॥ ਸਭਕੇਉਮੰਤਕਲਬਸਿਭਖਾਪਨ
 ਕੀਆਸਨਿਕਰਿਤਾਜੇਗਯਾ॥ ਆਸਕਰਤਗਯਾਸੰਸਾ
 ਗਾਇਹੰਆਸਕੇਵਰਨਪਰ॥ ੬੨॥ ਏਕਨਿਰਸਵਪੈਕ
 ਰਤਗਾ॥ ਜਿਹੰਕੀਨਇਹਸਕਲਪਸਗਾ॥ ਆਸਹਿਤ
 ਅੰਗਕਉਨਹੀ॥ ਜਾਨਿਏਹੁਦਿਜਬਰਮਨਮੰਹੀ॥ ੬੩॥
 ਲੇਭਲਗੇਪਨਕੇਏਦਿਜਬਗਾਮੰਗਤਫਿਰਤਸਭਕੇ
 ਘਰਘਗਾ॥ ਜਗਮੰਹਿਕਾਗੇਡਿਭਰਿਖਵਤਾ॥ ਚੇਰ
 ਗਿਤਗਿਸਭਕਹੰਪਨਖਵਤਾ॥ ੬੪॥ ਚੰਗਾ॥ ਆਸਕੀ

ਅਸਲਗੇਸਭੀਗਯਾਜਹੰਨਾਅਸਜਗੀਵਤਬ
 ਚੀਲੀਜੈਸਮਵਿਸੁਜਨਾ॥੬੫॥ਅਸਕਰਤ
 ਸਕਲਜਗਯਾਅਸਹਿਉਪਜਿਯਾਅਸਹਿਭਯਾ
 ॥ਅਸਕਰਤਤਰੁਨਬਿਧਹੁਆਅਸਕਰਤਲੋਗਸ
 ਭੁਮੁਆ॥੬੬॥ਅਸਕਰਤਲੋਗਸਭਭਏ॥ਬਲਕ
 ਤੁਭੇਬਿਧਹੁਗਏ॥ਜਿਤਕਿਧਨਅਸਕਰਿਭੋਲੰਗਿ॥
 ਰੇਸਥਿਰੇਸਧਨਸਕੋਲੇਲੰਗਿ॥੬੭॥ਪਹਨਕਹੰਧ
 ਨਸਸਿਗਨਿਯਾਵੈ॥ਚੇਤਅਚੇਤਨਕੋਠਹੁਵੈ॥ਕਰਤ
 ਪੁਪਚਪੇਟੇਕਾਜਾ॥ਉਚਨੀਚਰਨਅਰੁਜਾ॥੬੮॥ਕ
 ਰੁਕੀਸਿੰਛਾਸੁਰਿਛਵੈ॥ਕੁਰੁਕੈਲੈਮੁੰਡਮੁੰਡਵੈ॥ਕੁਰੁਪ
 ਠੈਤੀਰਥਨਰੇਹੀ॥ਗਿਰੁਕੈਰਥਮੰਗਿਸਭਲੇਹੀ॥੬੯॥
 ॥ਜਿਹੰਨਕੋਧਨਵਨਤਕਵੈ॥ਜਿਨਿਸਿਲਾਮਹਿਤ
 ਹਠਸਵੈ॥ਬਹੁਰਿਭੰਡਤਿਹੁੰਡਚੁਕੰਹੀ॥ਕਾਢਿਰੇ
 ਤਤਕੇਪੁਨਿਮਾਹੀ॥੭੦॥ਇਨੁਲੋਗਨਧਨਹੀਕੀਆ
 ਸਾ॥ਸੀਹਰਿਜੀਕੀਨਹਿਪਿਯਾਸਾ॥ਡਿਭਿਜਗਤਕਹੰਕ
 ਰਿਪਰਵੈ॥ਲਾਛਿਮੀਹਰਿਜਿਯੋਤਿਯੋਲੈਜਵੈ॥੭੧॥
 ॥ਰੇਜਬ॥ਸੁਨਪੁੰਡੀਤੈਬਾਤਨਜਨੈ॥ਸਿਵਕਹੰਕ
 ਰਿਪਹਨਪਹਿਚਨੈ॥ਬਿਪੁਨਕੋਸਭਹੀਸਿਰਨਿਯਾਵੈ॥
 ਚੋਰੇਰਕਲੈਮਾਥਚੜਵੈ॥੭੨॥ਪੁਜਾਕਰਤਸਕਲ
 ਜਗਇਨਕੀ॥ਨਿਰਿਯਾਕਰਤਮੁਝੁਤੈਜਿਨਕੀ॥ਏਹੈਪ
 ਰਮਪੁਰਤਨਰਿਜਬਗਾਸਦਾਸਹੁਤਜਿਨਕਹੰਨਿਪ

ਬਗ ੭੨॥ ੬ ਅਸਚ ॥ ਸੁਨੁ ਮੁਖ ਰਿਜ ਤੈਨ ਹਿਜਾਨੀ
 ॥ ਪਰ ਮੇਜ ਤਿਪਤ ਨ ਪਹਿਚਾਨੀ ॥ ਇਨ ਮਹਿ ਪਰ ਮਪੁਰ
 ਖਰੋਜ ਨਾ ॥ ਤਜਿ ਸਿਖਾਨ ਪੁਰੈ ਗਯੋ ਦਿਵਨਾ ॥ ੭੩॥ ੭
 ॥ ੭੩॥ ੭੩॥ ੭੩॥ ੭੩॥ ੭੩॥ ੭੩॥ ੭੩॥ ੭੩॥ ੭੩॥
 ਨ ਮੈ ਪਰ ਮੇਸ਼ੁ ਰਨ ਭਾਖਿ ਸੁਨਾਇਐ ॥ ਇਨ ਲੋਗ ਨ ਪਤਨ
 ਮਹਿ ਸਿਵ ਠਹਰਾਇਕੋ ॥ ਮੁਕੁਨ ਲੀਜੁ ਭੁਟਿ ਰਖ
 ਉਪਜਾਇਕੋ ॥ ੭੪॥ ੭੪॥ ੭੪॥ ੭੪॥ ੭੪॥ ੭੪॥ ੭੪॥ ੭੪॥ ੭੪॥
 ਤਹੈ ॥ ਜਲ ਭੁਡਨ ਹਿਤ ਕਿਸੁ ਤੁਤੀ ਰਖ ਪਠਤਹੈ ॥ ਜਿ
 ਭੋਤਿ ਭੋਧ ਨ ਹਿਲੇਤ ਜਤਨ ਅਨਗ ਨਿਤ ਕਰੀ ਹੋਰ
 ਕਾਗਠਿ ਮਹਿ ਲਏ ਨ ਦੇਹੀ ਜਨ ਪਘਗ ॥ ੭੫॥ ੭੫॥ ੭੫॥ ੭੫॥ ੭੫॥ ੭੫॥ ੭੫॥ ੭੫॥ ੭੫॥
 ਕਹਲਾਖਿ ਰਿਜ ਦੇਖ ਲਗਾਵਹੀ ॥ ਹਮ ਜਗਿ ਖਤ ਤੇ
 ਬਹੁਤੀ ਤਿਕਰਾਵਹੀ ॥ ਪਨਿ ਖਹਿ ਕਰਿ ਨਿਰਪਨੀ ਜਤਪ
 ਨਖਾਇਕੋ ॥ ਹੋ ਬਹੁ ਹਿਤ ਤਕੈ ਬਰਨ ਰਿਖਾਵਤ ਆਇ
 ਕੈ ॥ ੭੬॥ ੭੬॥ ੭੬॥ ੭੬॥ ੭੬॥ ੭੬॥ ੭੬॥ ੭੬॥ ੭੬॥
 ਛਲ ਪੁਯੋਗ ਬਤਾਵੈ ॥ ਕਨ ਨ ਜਿਯੋ ਮਿਥਤ ਪਨੁ ਪ
 ਗਾਜਿ ਯੋ ਕਿਲਕ ਮਛਰੀ ਯੋ ਦੁਪਗ ॥ ੭੭॥ ੭੭॥ ੭੭॥ ੭੭॥ ੭੭॥ ੭੭॥ ੭੭॥ ੭੭॥ ੭੭॥
 ਨਏ ਕਹਿ ਯਾ ਪਗ ਭੁਸਤ ਮਨ ਬਾਦਿ ਬਿਦਿ ਯਾ ਪਗ ॥
 ਬਹੁ ਰਕਤ ਬੇਦ ਕੀ ਚਰਚਾ ॥ ਤਨ ਅਰੁ ਮਨ ਪਨ ਹੀ
 ਕੀ ਅਰਚਾ ॥ ੭੮॥ ੭੮॥ ੭੮॥ ੭੮॥ ੭੮॥ ੭੮॥ ੭੮॥ ੭੮॥ ੭੮॥
 ਜਤ ਦੇਵਾ ॥ ਨਹਿ ਮਿਲਾਨ ਪਨ ਭਯੋ ਬਿਥ ਭਈ ਸਭ ਸੇ
 ਵਾ ॥ ੭੯॥ ੭੯॥ ੭੯॥ ੭੯॥ ੭੯॥ ੭੯॥ ੭੯॥ ੭੯॥ ੭੯॥

ਥਾਤਨਜਨੈ॥ ਏਸੁਚੇਤਕਰਿਹੈ॥ ਮਨੈਅਚੇਤਪ੍ਰਮਾਨੈ॥
 ਕਹਾਭੋਯੋਭੰਗਭੂਲਿਭੰਦੁਨਹਿਖਈ॥ ਹੋਨਿਜਤਨਤੇ
 ਬਿਸੰਭਰਹਤਸਭਲਖਤਲੁਕਈ॥ ੮੦॥ ਭੰਗਖਇ
 ਭਟਭਿਵੰਹਿਗਜਨਕੇਦੰਤਉਪਹੰਗਿ॥ ਸਿਮਦਿਸੰਗਸੰ
 ਗੁੰਹਿਸਰਸਨਮੁਖੁਏਵੰਗਿ॥ ਤੈਮੁਜੀਪੀਭੰਗਕੋਰਕ
 ਕਜਸਦਹਿ॥ ਹੁੰਦੈਕੈਮਿਤਕਸਮਾਨਜਇਅਯੋਮੁਖ
 ਪਹਿ॥ ੮੧॥ ਸੁਨੈਮਿਸ੍ਰਸਿਛਾਇਨੀਕੈਸੁ
 ਦੀਜੈ॥ ਮਹਾਭੂਠਤੇਗੀਖਕੈਮੋਹਿਲੀਜੈ॥ ਏਤਭੂਠਕੈ
 ਅੰਗਨੀਕੋਤ੍ਰਿਵੇਵਾ॥ ਕਹਾਚਾਮਕੇਦਾਮਕੈਕੈਚਲਾਵੈ
 ॥ ੮੨॥ ਮਹਾਘੋਰਈਨਕਕੇਬੀਚਜੈ॥ ਕਿਚੰਡਲਕੀ
 ਜੀਨਿਮੈਅੰਤਹੈ॥ ਕਿਟੇਗੋਮਰਗੋਬਧੋਮਿਤਸਲਾ॥ ਸ
 ਨੈਬੰਧਪੁਤ੍ਰਕਲਿਤਨਬਲਾ॥ ੮੩॥ ਕਹੀਮਸ੍ਰਅਗੋ
 ਕਹਾਜੂਬਦੈ॥ ਜਬੈਕਲਕੇਜਾਲਾਮੈਭੰਸੁਜੈ॥ ਕ
 ਤਕੈਨਸੋਪਠਕੋਤਭੀ॥ ਤਉਲਿਗਪੁਜਕਰਗੋਉਹੰ
 ਹੀ॥ ੮੪॥ ਤਹੰਗੁਣੈਹੈਕਿਸੀਕ੍ਰਿਸਨਅੰਗੈ॥ ਜਹੰਬੰਧੀ
 ਸ੍ਰੀਕਲਤੇਕੈਚਲੈ॥ ਕਿਧੰਅਨਿਕੈਗਮੁਹੈਸੁਹਈ॥
 ਜਹੰਪੁੰਤਮਾਤਨਤਤਨਭਈ॥ ੮੫॥ ਮਹਾਕਲਜੁਕੈਸ
 ਦਸੀਸਨਿਖੈਖੈ॥ ਪੁਰੀਚੰਦ੍ਰੰਤ੍ਰਸਜਕੇਤ੍ਰਸੈਖੈ॥ ਸਦ
 ਅਨਜਕੀਸਭੈਜੀਵਮਨੈ॥ ਸਬੈਲੋਕਖਿਅਤਾਬਿਧ
 ਤਪਛਨੈ॥ ੮੬॥ ਨਹੀਜਨਜਈਕਛੁਰੁਪਯੋਖਾ॥ ਕਹਾਬ
 ਸਤਕੈਕਿੰਗੈਕਨਭੇਖਾ॥ ਕਹਾਨਮਤਕੈਕਹਕੈਕਹਵੈ॥

ਕਹੈ ਬਖੋਨੈ ਕਹੈ ਮੋਨ ਆਵੈ ॥੩॥ ਨਤੋ ਕੋ ਕਉ ਤਤ
 ਮਤ ਨ ਭਈ ॥ ਨ ਪੁੰਤ ਨ ਪੇਤ ਨ ਦਖਾਨ ਦਈ ॥ ਕੁਛੁ ਸੰ
 ਗੈ ਨ ਤ ਕੇ ਸੁਹਾਵੈ ॥ ਕਹੈ ਸਤਿ ਸੇਈ ਕਹੈ ਸੋ ਬਨਿ ਆਵੈ
 ॥੮੮॥ ਕਈ ਉਸ ਵਰੈ ਕਈ ਉਪਵੈ ॥ ਉਸੇ ਗੋਝੇ ਫੇਰਿ ਮੇ
 ਰੈ ਬਨਵੈ ॥ ਘਨੀ ਬਰੇ ਲੋਪ ਬਚੈ ਭ੍ਰਮ ਨਾ ॥ ਮਹਾ ਕਲ
 ਹੀ ਕੈ ਗੁਰੂ ਕੇ ਪਛਨਾ ॥੮੯॥ ਸੁਰੀ ਦੋ ਉਸੀ ਕਵੈ ਪਸਿ ਮੋਰ
 ॥ ਉਸੀ ਕਾ ਕਿਯਾ ਅਪਨ ਜੀਵ ਚੋਗੈ ॥ ਤਿਸੀ ਕਾ ਕਿਯਾ ਬ
 ਲਾ ਕਮੈ ਕਹੰਵੈ ॥ ਉਹੀ ਮਹਿ ਰਖੈ ਉਸੀ ਕੀ ਪਖਾਵੈ ॥੯੦॥
 ੮੯੫੯ ॥ ਦਿਜ ਹਮ ਮਹਾ ਕਲ ਕੇ ਮਨੈ ॥ ਪਹਨੇ ਮੋਨ ਕੋ ਨ
 ਹਿ ਆਨੈ ॥ ਪਹਨੇ ਕੋ ਪਹਨ ਕਸਾਨਤਾ ॥ ਤਤੋ ਬੁਝੈ ਲੋਗ
 ਏ ਮਾਨਤਾ ॥੯੧॥ ਛੁਠ ਕਹੰ ਛੁਠ ਹਮ ਕੈ ਹੈ ॥ ਜੇ ਸਭ ਲੋਗ
 ਮਨੈ ਕੁਰੈ ਹੈ ॥ ਹਮ ਕਹੰ ਕੀ ਕਨ ਨ ਭਖੈ ॥ ਸਤਿ ਬਚਨ
 ਮੁਖ ਉਪਰ ਭਖੈ ॥੯੨॥ ਸੁਨੁ ਦਿਜ ਤੁਮ ਪਨ ਕੇ ਲਬ ਲ
 ਗੇ ॥ ਮੰਗਤ ਫਿਰਤ ਸਭ ਨ ਕੇ ਅਗੇ ॥ ਅਪਨੇ ਮਨ ਭੀ ਤਰ
 ਨ ਲਜਾਵਹੁ ॥ ਇਕਟ ਕੁਹੈ ਹਥਿ ਧਿਆਨ ਨ ਲਾਵਹੁ ॥੯੩॥
 ੯੩੬੬ ॥ ਤਬ ਦਿਜ ਬੋਲਾ ਤੈ ਕਿਆ ਜਨੈ ॥ ਸਿਧੂ ਕੋ
 ਪਹਨ ਕਰਿ ਮਨੈ ॥ ਜੇ ਇਨ ਕੋ ਕਰਿ ਆਨ ਬਖਨੈ ॥ ਤਕੈ ਬ੍ਰ
 ਹਮ ਪਤਖੀ ਜਨੈ ॥੯੪॥ ਜੇ ਇਨ ਕਹੰ ਕਟ ਬਚਨ ਉਚੈ
 ॥ ਤਕੈ ਮਹਾ ਨਰ ਕਾ ਬਿਧਿ ਭੋਗੈ ॥ ਇਨ ਕੀ ਸਰਾ ਕੀ ਜਿਯੈ ਸੇਵਾ ॥
 ਏਹੈ ਪਰਮ ਪੁਰਤ ਨ ਦੇਵਾ ॥੯੫॥ ੯੫੬੬ ॥ ਏਕੈ ਮਹਾ
 ਲਾਮ ਮਨੈ ॥ ਮਹਾ ਹੰਕਾਰ ਕਹੰ ਕਛੁ ਨ ਜਨੈ ॥ ਬ੍ਰਹਮ ਬਿਸ

ਨਕਸ਼ੇ ਵਨ ਕਰਹੀ॥ ਤਿਨ ਭੇਂਹ ਮਕ ਬਹੁੰ ਨਹਿ ਡਰਹੀ॥ ੯੬
 ਥੁਮ ਬਿਸਨ ਜਿਨ ਪੁਰਖ ਉਚ ਆਯੋ॥ ਭੈਰਵ ਮੁਤੁ ਜਾਨੀ
 ਯੋ ਮਾਯੋ॥ ਜਿਨ ਨ ਕਾਲ ਪੁਰਖ ਕੀ ਘੋਰਾ॥ ਤਕੇ ਨਿਕਟ
 ਕਾਲ ਨਹਿ ਆਯੋ॥ ੯੭ ਜੇ ਨਰ ਕਾਲ ਪੁਰਖ ਕੀ ਘੋਰਾ॥
 ਤੇ ਨਰ ਕਾਲ ਛਸ ਨਹਿ ਜਾਵੈ॥ ਤਿਨ ਕੇ ਗਿਧਿ ਸਿਧਿ ਸਭ
 ਘਰੀ॥ ਕੋ ਬਿਰਸਭ ਹੀਰਤੁ ਨ ਮੋ॥ ੯੮॥ ਕਾਲ ਪੁ
 ਰਖ ਇਕਰ ਜਿਨ ਕਾ॥ ਤਕੇ ਗਿਧਿ ਸਿਧਿ ਪੂਰਾ॥ ਭੰਤਿ
 ਭੰਤਿ ਪਨ ਭੇਡੰਡੁ॥ ਜਿਨ ਕਾ ਆਵਤ ਵਰਨ ਪਗੁ॥ ੯੯
 ॥ ਜਿਨ ਨਰ ਕਾਲ ਪੁਰਖ ਕੀ ਘੋਰਾ॥ ਸੇ ਨਰ ਕਾਲ ਮੈ
 ਕ ਬਹੁੰ ਨ ਆਯੋ॥ ਯਾ ਜਗ ਮੈ ਤੇ ਅਤਿ ਸੁਖ ਪਾਵੈ॥ ਭੰਗ
 ਕੈ ਬੈਰੀ ਨਿਕੰਘਵੈ॥ ੧੦੦ ਜਬ ਤਕੋ ਦਿਜ ਕਾਲ ਸ
 ਤੈ॥ ਤਬ ਤੁਕੋ ਪੁਸਤ ਕਰ ਲੈ॥ ਭਗਵਤ ਪੜ੍ਹੇ ਕਿ
 ਗੀਤ ਕਹਿ॥ ਗਮਹਿ ਪਕਰਿ ਕਿਸ ਵਕੰਗਹਿ॥ ੧੦੧
 ਜੇ ਤੁਮ ਪਰਮ ਪੁਰਖ ਠਹਰੇ॥ ਤੇ ਸਭ ਭੰਡ ਕਾਲ ਕੇ ਘ
 ਏ॥ ਕਾਲ ਭੰਡ ਬਿਨ ਬਚਨੇ ਕਈ॥ ਸਿਵ ਬਿਗਚਿ ਬਿ
 ਸੁਨਿ ਤਨ ਸੇਈ॥ ੧੦੨॥ ਜੇ ਸਜੁ ਨਿਰਿਕੈ ਤਬ ਬਨਿ ਯ
 ਤਾ॥ ਤੇ ਯੋ ਇਕ ਜੁ ਨਿਰਿਕੈ ਤਜਨਿ ਯਤਾ॥ ਜੇ ਸੇਹਿ ਦੁਆ
 ਨੰਤੁ ਰਕਨਾ॥ ਸਭ ਹਿਨ ਸੀਸ ਕਾਲ ਜਰਵਨਾ॥ ੧੦੩॥ ਕਬ
 ਹੁੰਦੈ ਵੇਦ ਤਨ ਮੈ॥ ਕਬਹੂੰ ਦੈਤ ਨ ਦੇਵ ਸੰਘ ਮੈ॥ ਦੇਵ
 ਦੈਤ ਜਿਨ ਦੇ ਉਸੰਘ ਮੈ॥ ਵੇ ਪੁਰਖ ਪ੍ਰਤਿ ਪਾਲਹ ਮਾ॥
 ੧੦੪॥ ਆ॥ ੧੦੫॥ ਇੰਦੁ ਪਿੰਦੁ ਦਿਨਿ ਦੁਹਿ ਜੋ ਨ ਸੰਘ ਮੈ॥

॥ ਚੰਦ੍ਰਕੁਬੇਰਜਲਿ ਚੰਦ੍ਰਿਮੁ ਮਿਯੋ ॥ ਪੁਰੀਚੰਦ੍ਰੁ ਚੰਦ੍ਰਜਵ
 ਨੁਸੁਨਿਲੀਜਿਯੋ ॥ ਤੇਨਮਸਕਰਤਹੀਕੰਗੁਰਕਰੀਜਿਯੋ
 ॥੧੦੫॥ **ਰਿਜਖਚਾਤੋਪਯਾ** ਬਹੁਬਿਧਿਬਿਪ੍ਰਹਿਕੋਸਮ
 ਣਯੋ ॥ ਪੁਨਿਮਿਸ੍ਹਹਿਅਸਭਾਂਖਿਸੁਨਯੋ ॥ ਜੇਪਹਨਕੀਪੁ
 ਜਕਰਿਯੋ ॥ ਤਕੇਪਾਪਸਕਲਾਸਿਵਹਰਿਯੋ ॥੧੦੬॥ ਜੇਨਰ
 ਸਾਲਗਮਕਹੰਸਿਯੋ ॥ ਤਕੇਸਕਲਾਪਾਕਛੈਯੋ ॥ ਜੇ
 ਇਹੰਛਾਂਡਿਅਵਰਕਹੰਸਿਯੋ ॥ ਤੇਨਰਮਹਨਕਮਹੰਜੈ
 ਯੋ ॥੧੦੭॥ ਜੇਨਰਕੁਧਨਬਿਪ੍ਰਹਿਕੋਸਮ
 ਗੁਨਲੈਯੋ ॥ ਜੇਬਿਪ੍ਰਨਬਿਨੁਅਨਤਹਿਦੇਈ ॥ ਤਕੇਕੁਧ
 ਸੁਫਲੈਨਹਿਸੇਈ ॥੧੦੮॥ **ਅਹਿਯਾ** ਤਬੈਕੁੰਅਹਿਪ੍ਰਤਿ
 ਮਾਸਿਵਕੀਕਰਮੈਲਈ ॥ ਹੰਸਿਹੰਸਿਕਰਿਜਕੇਮੁਕੁੰਸਿ
 ਕੈਰਈ ॥ ਸਾਲਗਮਭੇਦਤਫੇਰਿਸਭਹੀਦਿਯੋ ॥ ਹਿਛੀਨਿ
 ਛਾਨਿਕਰਿਬਸਤੀਮਿਸ੍ਰਕੇਸਭਲਿਯੋ ॥੧੦੯॥ ਕਹੰਮਿਸ੍ਰ
 ਅਬਰੁਤਿਹੰਕਹੰਗਯੋ ॥ ਜਿਹੰਸੇਵਤਥੇਸਰਦੰਤ
 ਛੈਤਿਨਕਿਯੋ ॥ ਜਿਹੰਲਿਗਹਿਕੋਜਪਤਕਲਾਬਿਤਇ
 ਯੋ ॥ ਤਕੇਅੰਤਕਲਾਸੇਤੁਮੇਮੁਖਮਹਿਅਇਯੋ ॥੧੧੦॥ **ਚੰ**
ਪਯਾ ॥ ਤਕੇਰਗਬੁਛੀਨਿਜੈਲਯੋ ॥ ਸੇਸਭਰਨਦਿਜਨ
 ਕਰਿਦਿਯੋ ॥ ਕਹੰਯੋਮਿਸ੍ਰਕੁਧਿੰਤਨਕਹੁ ॥ ਰਨਰਸ
 ਗੁਨਅਗੇਛਹੁ ॥੧੧੧॥ **ਬਤ** ॥ ਅਗਨਕੋਕਹਤਲੁਟਾ
 ਵਤੁਮਖਹੁਪਨਅਪੁਪਹਿਤੀਮੈਡਰਿਖਤਨਬਿਸਰੈ
 ॥ ਬਡੇਪ੍ਰਪਚੀਪਰਪਚਨਲਿਯੋ ॥ ਫਿਰਿਨਹਿਮੈਲੇਗ

ਨੇਕਲੁਟਤਬਜਸਹੈ॥ਹਥਤੋਨੇਕਡੀਰੇਤਕੇਡੀਕੇਡੀ
 ਮਾਂਗਿਲੇਤਪੁੰਡੀਕੈਕਤਤਸੋਕਰੈਚਿਭਚਹੈ॥ਲਿ
 ਭਤਕੇਜਏਹੈਕਿਮਮਤਕੇਭਏਹੈਏਸੁਮਤਕੇਪੁੰਡ
 ਕੈਰਹਿਦੁਵਤਹੈ॥੧੧੨॥੬੫੬੧॥ਪਹਿਤੀਬਿਖੈਬਿ
 ਸਰਨਤਹੈ॥ਐਹਨਪਸਗਲਕੈਮਹੈ॥ਜਨਿਯ
 ਤਕਿਸੀਰਿਸਕੇਗਜਾਕੈਡੀਕੇਅਵਤਨਹਿਕਾਜਾ॥੧੧
 ੩॥ਜੇਇਨਮੰਤ੍ਰਜੰਤ੍ਰਸਿਧਿਹੈ॥ਰਗਰਭੀਖਿਨਮੰ
 ਗੈਕਈ॥ਏਕੈਮੁਖਤੋਮੰਤ੍ਰਉਚੈਗੈ॥ਧਨਸੋਸਕਲਧੰਮ
 ਭਰਿਡੈ॥੧੧੪॥ਗਮਕ੍ਰਿਸਨਏਜਿਨੈਬਖਨੈ॥ਸਿਵਬ੍ਰ
 ਹਮਏਜਹਿਪ੍ਰਮਨੈ॥ਤੇਸਭਹੀਸੀਕਲਸੰਘਗੈ॥ਕ
 ਲਪਾਇਕੈਬਹੁਗਿਸਵੈ॥੧੧੫॥ਕੋਤੇਰਮਚੰਦਅਰੁ
 ਕ੍ਰਿਸਨਾ॥ਕੋਤੇਚਤੁਰਨਨਸ੍ਰੀਚਿਸਨਾ॥ਚੰਦਸੁਏਕਵ
 ਨਬਿਚੋਗਾਪਨੀਭਰਤਕਲਕੁਏ॥੧੧੬॥ਕਲਪਾਇ
 ਸੁੰਹੀਏਭਏ॥ਕਲਪਾਇਕਲ੍ਹੈਗਏ॥ਕਲ
 ਹਿਪਾਇਬਹੁਗਿਅਵਤਹੈ॥ਕਲਹਿਕਲਪਾਇਸੰ
 ਘਰਿਹੈ॥੧੧੭॥੨੭੭॥ਸੁਪਰਾਛਸੀਕਿਰਏਜੇਭਯੋਪ
 ਹਨਜਾਇ॥ਤਹਿਕਤਪਰਮੇਸੁਤੈਮਨਮਹਿਨਹੀਲਾਜਾ
 ਇ॥੧੧੮॥੨੭੭੭॥੩੫੭॥ਤਬਦਿਜਅਧਿਕਕੈ
 ਪੁਰੈਗਯੋ॥ਭਰਭਗਇਠਛੁਠਿਭਯੋ॥ਅਬਮੈਇਹ
 ਰਾਜਪੈਜੈ॥ਤਹੀਬਾਧਿਕਰਿਤੋਹਿਮਗੈ॥੧੧੯॥੨੭੭
 ੭੬੬॥ਤਬਤਿਨਕੁਅਗਿਰਿਜਹਿਗਹਿਲਿਯੋ॥ਭਾ

ਤੁਨੀਤ ਪਰਤਬ ॥ ੫ ॥ ਰੂਪ ਸੈਨ ਪੰਹਿ ਸਖੀ ਪਠਈ ॥ ਲ
 ਗੀ ਲਗਨ ਤੁਹਿ ਸਾਥ ਜਤਈ ॥ ਇਕ ਦਿਨ ਮੁਰਿ ਕਹਿਓ
 ਸੇਜ ਸੁਹੈ ਯੋ ॥ ਨਾਥ ਸਨਾਥ ਅਨਾਥ ਹਿਕੈ ਯੋ ॥ ੩ ॥ ਇਮਿਦੁ
 ਤੀ ਪ੍ਰਤਿ ਨਿਪਤਿ ਉਚਗਾ ॥ ਤਿਯ ਅਗੋਂ ਪਤਿ ਜਿ ਯਤਤਿ
 ਹਗਾ ਜਿ ਤੈ ਪ੍ਰਥਮ ਕਾ ਜਾਹਿ ਮਗੈ ॥ ਤਿਹ ਪਛੇ ਮੁਹਿ ਸੰ
 ਗਾ ਬਿਹਗੈ ॥ ਸੁਨਿ ਸੁਹਚ ਗਿਤਿ ਹੁੰਦਾ ਇਜਤਈ ॥ ਨਿਪ
 ਹਮ ਕੈ ਇਮਿਤਾ ਖਿਸੁਨਈ ॥ ਜਿ ਤੈ ਪ੍ਰਥਮ ਕਾ ਜੀ ਅੰਹਿ ਘਾ
 ਵੈ ॥ ਤਿਹ ਉਪਰੰਤ ਬਹੁ ਮੁਹਿ ਪਵੈ ॥ ੪ ॥ ਚੰਪਈ ॥ ਸੁਨਿ
 ਤਿਯ ਬਤ ਚਿਤ ਮਹਿ ਰਖੀ ॥ ਅੰਗਨ ਕਿਸੀ ਅੰਗਤ ਹਿਤ
 ਖੀ ॥ ਗੈਨ ਸਮੈ ਕਾ ਜੀ ਜਬ ਅਯੋ ॥ ਕਾਢਿ ਕ੍ਰਿਪਾ ਨ ਸਵਤ
 ਹਿਯਾ ਯੋ ॥ ੫ ॥ ਤੋਕ ਕਾਟਿ ਮੁੰਡ ਕਰ ਲਿਯੋ ॥ ਲੈ ਗਯੋ ਜਕੇ
 ਜਿਗ ਕੀਯੋ ॥ ਤਵ ਨਿਮਿਤਿ ਕਾ ਜੀ ਮੈ ਘਾਯੋ ॥ ਅਬ ਮੁਹਿ
 ਸੰਗ ਕਰੇ ਮਨ ਭਯੋ ॥ ੬ ॥ ਜਬ ਸਿਰ ਨਿਗਿ ਨਿਪਤਿ ਹਿ
 ਲਾਯੋ ॥ ਮਨ ਕੇ ਬਿਖੈ ਅਪਿਕ ਡਰ ਪਾਯੋ ॥ ਪਤਿ ਮਧਤ ਜਿ
 ਹੰਲ ਗੀਨ ਬਗਾ ॥ ਕਉ ਪਪਤਿ ਤਿਹ ਅੰਗ ਬਿਚਗਾ ॥ ੭ ॥
 ਧਿਕ ਪਿਕ ਬਚਨ ਤਿਹ ਤਿਯ ਹਿਉ ਚਗਾ ॥ ਭੋਗ ਕਰ ਬ
 ਮੈਤ ਜਾਤਿ ਹਗਾ ॥ ਤਿਯ ਪਪਨਿ ਭਰਤਾ ਘਾਯੋ ॥ ਤਤੈ ਮੈ
 ਹਿ ਅਪਿਕ ਡਰ ਆਯੋ ॥ ੮ ॥ ਅਬ ਤੈ ਜਾਹਿ ਪਪਿਨੀ ਤਹੀ ॥
 ਨਿਜੁ ਕਰਨਾ ਬਸ ਘਾਜ ਹੀ ॥ ਅਬ ਤੈ ਸਭ ਹੀ ਪਿਗਾਸ
 ਜਾ ॥ ਅਬ ਹੀ ਲਗੀ ਜੀਵਤ ਨਿਰਲਾਜਾ ॥ ੯ ॥ ੧੦ ॥ ਹਿ
 ਤ ਮੈ ਜਿਨ ਪਤਿ ਹਨ ਕੀਨ ਬਡ ਕੁਕਾਜਾ ॥ ਜਮ ਪਰਮਾਰਿ

ਨਮਤ ਹੈ ਅਬੋਲੋ ਜਿਖਤ ਨਿਲਾ ਜਾ ॥੧੧॥ ਚਿਪੜਾ
 ਸੁਨਤ ਬਚਨ ਏਨ ਗਿਰਿ ਸਈ ॥ ਲਜਿਤ ਭਈ ਘਰੋ
 ਫਿਰਿ ਅਈ ॥ ਪਤਿਕੋ ਮੁੰਡਤਿ ਸੀ ਘਰ ਡਗਾ ॥ ਅਇਧਾਂ ਮਇ
 ਹਭੰਤਿ ਪੁਕਰਾ ॥੧੨॥ ਪ੍ਰਤਭਏ ਸਭ ਲੋਗ ਬੁਲਾਏ ॥ ਸਭ
 ਹਿਨਕ ਜੀ ਮ੍ਰਿਤਕ ਰਿਖਾਏ ॥ ਸੁਨਤ ਧਰ ਪਰਤ ਜਿਤਗ
 ਈ ॥ ਸੋ ਮਗ੍ਰੈ ਕਰਖੇ ਜਤ ਭਈ ॥੧੩॥ ਜਹੰ ਜਹੰ ਜਾਇ ਸ੍ਰ
 ਨਕੀਧਗਾ ॥ ਤਿਹੰ ਹੋਰਤ ਜਨ ਚਲੇ ਅਪਗਾ ॥ ਤਹੰ ਸਭੁੰ
 ਲੈ ਠੰਢੇ ਕੀਨਾ ॥ ਜਹੰ ਨਿਜੁ ਹਥ ਡਗਿ ਸਿਰੀਨਾ ॥੧੪॥ ਮੁੰ
 ਡਕਾਇਓ ਸਭ ਹਿਨ ਲਖਿ ਪਯੋ ॥ ਇਹੰ ਕਾਜੀ ਖਾਹਿ ਨਿਪ
 ਘਯੋ ॥ ਤਕਹੰ ਬਾਂਧਿ ਲੈ ਗਏ ਤਹੰ ॥ ਜਹੰ ਗੀਰ ਬੈਠੇ ਬੇਜ
 ਹੰ ॥੧੫॥ ਸਭ ਬ੍ਰਿਤੰਤ ਕਹਿ ਪ੍ਰਥਮ ਸੁਨਾਯੋ ॥ ਇਹੰ ਕਾਜੀ
 ਰਜੈ ਇਨ੍ਹ ਘਯੋ ॥ ਹਜਗਤਿ ਬਾਂਧਿ ਤ੍ਰਿਖੰ ਹਿਕ ਹਿਰੀਨਾ ॥
 ਭੇਰ ਕਛੁ ਜਿਖ ਮੰਝਨ ਚੀਨਾ ॥੧੬॥ ਮਗਨ ਕੋ ਲੈ ਤਹਿ
 ਸਿਧਈ ॥ ਅਖਿਨ ਹੀ ਮਹਿ ਨਿਪਹਿ ਜਤਈ ॥ ਮੁਗਜਿ ਖ
 ਰਾ ਖੁਕਹੈ ਸੋ ਕਹਿੰ ॥ ਲੈ ਘਟ ਸੀਸ ਪਾਨਿ ਕੋ ਭਹਿੰ ॥੧੭॥
 ਤਬ ਸੁੰਦਰੀ ਇਹੰ ਤਿਥਿ ਚੰਗੇ ॥ ਅਬ ਮਾਨ ਨਿਪਕਹ
 ਹਮੇਗਾ ॥ ਤਕੋ ਛਡਿ ਹਥ ਤੇਰੀਨਾ ॥ ਖੁਨ ਬਖਸਿਯੋ ਮੈਇ
 ਹਕੀਨਾ ॥੧੮॥ ਪ੍ਰਥਮ ਹਿਛਕਿ ਮਿੰਤ ਕਹੰ ਚੀਨਾ ॥ ਪੁਨਿ ਇ
 ਹੰ ਤਿਥਿ ਚੰਗਨ ਕੀਨਾ ॥ ਅਬ ਮੈ ਸੋ ਮਕ ਕੇ ਜੈਯੋ ॥ ਮਗੀ
 ਤਗਈ ਜਿਖਤ ਫਿਰਿ ਆਏ ॥੧੯॥ ਲੋਗਨ ਸੋ ਸਭ ਵੇਗੇ ਦੇਖੇ
 ॥ ਅਪੁਪੈ ਡਤਿਹੰ ਗ੍ਰਿਹੋ ਕਲਿਯੋ ॥ ਤਹਿ ਨਿਗਖਿਰਾ ਜਾ ਡਰਾ

Digitized by Panjab Digital Library | www.panjabdigilib.org

2 444

ਨਤੁ ਸਮਜਨੁ ਗੰਗਾ ਮੀਨ ਕੇ ਤੁਰ ਜਤਹ ਜੈ ॥ ਜੋ ਕੋ ਨਿਰ
 ਖਿ ਮੀਨ ਧੁਜ ਲਾਜੈ ॥ **੨॥** ਸ੍ਰੀ ਭਖ ਕੇਤ ਮਤੀ ਦੁ
 ਹਿਤਾ ਤਿਹ ਜਾਨਿਯੋ ॥ ਅੰਪ੍ਰਮਾਨ ਅਥ ਲਾਕੀ ਪ੍ਰਭ ਪ੍ਰਮਾ
 ਨਿਯੋ ॥ ਜਾਸਮ ਸ੍ਰਰ ਕੁੰਨ ਜਗਮਹਿ ਜਾਨਿਯਤਾ ॥ ਹੁਪ
 ਮਾਨਓ ਹਿਕੀ ਸੀਵੀ ਬਖਾਨਿਯਤਾ ॥ **੩॥** ਪ੍ਰਤ
 ਭੇਏ ਨਿਪਸਭ ਲਗਾਈ ॥ ਉਚਨੀ ਚਸਭ ਲਿਖਾ ਬੁਲਾਈ
 ॥ ਤਹੰ ਇਕ ਪੁੰਤ ਸਹਕੋ ਅਯੋ ॥ ਜਿਹੰ ਸਮਰਿ ਤਿਅਰਿ
 ਤਿਨ ਜੋਯੋ ॥ **੪॥** ਲਾਗ ਜਕੁੰ ਅਹਿਰੀ ਥਕਤ ਸੁਤਾ
 ਹਿਨਿ ਹਰਿ ਕਗਿ ॥ ਚਕ੍ਰਿਤ ਚਿਤ ਮਹਿਰੀ ਚਰਿਤ ਬਿਚਾਰਿ
 ਕਗਿ ॥ ਸਖੀ ਪਰੀ ਤਿਹੰ ਪ੍ਰਮਾਜਨ ਕੀ ਅਸਕੈ ॥ ਹੋਚਹਰੀ
 ਜਸਮੇ ਘਪਿ ਪਹਰੀ ਘਾਸਕੈ ॥ **੫॥** ਅਤਿ ਪ੍ਰਸੰਨਿ
 ਚਿਤ ਮਹਿ ਭਈ ਮਨ ਭਵਨ ਕਹੰ ਪਾਇ ॥ ਸਹਚਰਿ ਕੋਜੁ
 ਵਰਿ ਵੇਖਤ ਤਛਿ ਨਰਿ ਯਾਮਿ ਦਾਇ ॥ **੬॥** ਜਬ
 ਹੀਤੁ ਹਿਤੁ ਹਨਿ ਕੋ ਪਯੋ ॥ ਭੀਤਿ ਭੀਤਿ ਤਿਨ ਗੋਲਗਯੋ
 ॥ ਗੋਨਿ ਸਗਰਿ ਤਿਕਰਤ ਬਿਹਨੀ ॥ ਚਰਿ ਪਹਰ ਪਲ ਚਰਿ
 ਪਛਨੀ ॥ **੭॥** ਪਿਛਲੀ ਪਹਰ ਤਿਜਬਰਹੀ ॥ ਜਕੁੰ ਅ
 ਰਿਐ ਸੇਤਿਹੰ ਕਹੀ ॥ ਹਮਤੁ ਮਾਵੇ ਨਿਕਸਿਵੇ ਉਜਵੇ
 ॥ ਅੰਮਰੇ ਸਕੋ ਉਕੁੰ ਸੁਹਵੇ ॥ **੮॥** ਤੁਹਿ ਮੁਹਿ ਕਹੰ ਪਨਕੀ
 ਰਨਹੀ ॥ ਤੁਮਹੀ ਚਹਤ ਕੁਸਲ ਮਨ ਮਹੀ ॥ ਯੋਕਹਿ ਦੁਹੰ
 ਅਪਿਕ ਪਨਲੀਨਾ ॥ ਅੰਮਰੇ ਸਪਯਾਨ ਕੀਨੰ ॥ **੯॥** ਚਤੁਰ
 ਭੇਦ ਸਹਚਰਿ ਇਕ ਪਾਈ ॥ ਤਿਹੰ ਗ੍ਰਿਹਕੋ ਰਈ ਅਗਿਲਾ

ਈ॥ ਗਨਿਯਨਗਨੀਜਗੀਸੁਨਈ॥ ਹੋਵਤਅਪਨਿਪਤਿਪ
 ਹਿੰਅਈ॥ ੧੦॥ ਹਨੀਕਰਨਿਪਹਿਜਗਿਮਗੀ॥ ਤੁਮਤਕੀਕ
 ਛੁਸੁਧਿਨਕਗੀ॥ ਅਬਤਿਨਕੇਚਲਿਅਸਤਿਉਰਵੈ
 ॥ ਮਨੁਖੈਗੰਗਪੁੰਚਵੈ॥ ੧੧॥ ਨਿਪਸੁਨਿਬਚਨਉਤਇ
 ਲਧੋਯੋ॥ ਜਹੰਗਿਹਜਸਤਉਤਤੰਅਯੋ॥ ਹਰਕਹਤਰ
 ਨਿਯੰਹਿਨਿਕਹੁ॥ ਜਸਤਅਗਿਨਤੰਯਹਿਉਬਹੁ॥ ੧੨॥
 ਜਨੀਜਗੀਅਗਨਿਮੰਹਿਰਨੀ॥ ਉਪਗਿਗਈਮਨਬਿਖੋਨਅ
 ਨੀ॥ ਅਪਿਕੋਸੇਕਮਨਮੰਹਿਬਛੋਯੋ॥ ਪ੍ਰਜਾਸਹਿਤਕਛੁ
 ਭੇਰਨਪਯੋ॥ ੧੩॥ ਧੰਨਿਧੰਨਿਇਹਨੀਕੋਧਮਾ॥ ਜਿਨਅ
 ਸਿਕੀਨਦੁਖਿਕਰਕਰਮਾ॥ ਲਜਾਨਿਮਿਤਿਪ੍ਰਨੈਡਗਾ॥ ਜ
 ਰਿਕਰਿਮਗੀਨੋਰਨਪਾ॥ ੧੪॥ ੧੫॥ ੧੬॥ ੧੭॥ ੧੮॥ ੧੯॥
 ੨੦॥ ੨੧॥ ੨੨॥ ੨੩॥ ੨੪॥ ੨੫॥ ੨੬॥ ੨੭॥ ੨੮॥ ੨੯॥
 ੩੦॥ ੩੧॥ ੩੨॥ ੩੩॥ ੩੪॥ ੩੫॥ ੩੬॥ ੩੭॥ ੩੮॥ ੩੯॥
 ੪੦॥ ੪੧॥ ੪੨॥ ੪੩॥ ੪੪॥ ੪੫॥ ੪੬॥ ੪੭॥ ੪੮॥ ੪੯॥
 ੫੦॥ ੫੧॥ ੫੨॥ ੫੩॥ ੫੪॥ ੫੫॥ ੫੬॥ ੫੭॥ ੫੮॥ ੫੯॥
 ੬੦॥ ੬੧॥ ੬੨॥ ੬੩॥ ੬੪॥ ੬੫॥ ੬੬॥ ੬੭॥ ੬੮॥ ੬੯॥
 ੭੦॥ ੭੧॥ ੭੨॥ ੭੩॥ ੭੪॥ ੭੫॥ ੭੬॥ ੭੭॥ ੭੮॥ ੭੯॥
 ੮੦॥ ੮੧॥ ੮੨॥ ੮੩॥ ੮੪॥ ੮੫॥ ੮੬॥ ੮੭॥ ੮੮॥ ੮੯॥
 ੯੦॥ ੯੧॥ ੯੨॥ ੯੩॥ ੯੪॥ ੯੫॥ ੯੬॥ ੯੭॥ ੯੮॥ ੯੯॥
 ੧੦੦॥

ਗਈ ਸਭ ਹੀ ਸੁਧਿ ਘਟ ਕੀ॥ ਲਗਿ ਯੋਕੁ ਅਗੈ ਨੇਹ ਅਪ
 ਗਾ॥ ਜਿਹ ਬਿਨੁ ਚੈ ਨੇਭ ਜਨ ਬਰਾ॥ ੧੫॥ ਚੰਪਈ॥ ਇਕ ਰਿਵ
 ਸਤਿ ਹੋ ਬਿਲਿ ਪਠਾਯੋ॥ ਕਾਮ ਕੇ ਲਗੁ ਚਿਮਨਿ ਕਮਾਯੋ॥ ਦੁਹ
 ਅਨ ਐਸੇ ਬੰਧ ਸਨੇਹਾ॥ ਜਿਨ ਕੋ ਭਾਖਿ ਨ ਆਵਤ ਨੇਹਾ॥ ੧੬॥
 ॥ ਸਹੁ ਪੁੰਤਰ ਬਸਹੁ ਬਿਸਰਿ ਗਯੋ॥ ਤਕੇ ਸਰਹੁ ਬਜਿਯ
 ਧਰਿਯੋ॥ ਪਿਤਾ ਸੰਗ ਕੁਕਲੁ ਬਢਾਯੋ॥ ਚੜ੍ਹਿਯੋ ਪਰ
 ਵੇਸਿ ਸਿਧਾਯੋ॥ ੧੭॥ ਅੰ॥ ੮॥ ॥ ਤਿਯ ਨਿਮਿਤਿ ਨਿਜੁ ਪਿਤ
 ਸੋ ਕਲੁ ਬਢਾਯੋ॥ ਚੜ੍ਹਿਯੋ ਜੀ ਪਰ ਚਲਾ ਵੇਸ ਕਹੰ
 ਧਾਯੋ॥ ਪਿਤੁ ਜਾਨਿਯੋ ਸੁਤ ਮੋਰੇ ਸਾ ਅਪਨੇ ਗਯੋ॥ ਹੋ ਅ
 ਰਧਾ ਤਿਗੋ ਗਿਹੁ ਰਾਨੀ ਆਵਤ ਭਯੋ॥ ੧੮॥ ਚੰਪਈ॥ ਤਤੋ
 ਸਹੁ ਜੈ ਬੈਠਿ ਗਯੋ॥ ਤਬ ਰਾਨੀ ਅਸ ਚਰਿਤ ਬਨਾਯੋ॥
 ਤਹਿ ਨਿਪੁਸਕ ਕਰਿ ਠਹਰਾਯੋ॥ ਰਾਜਾ ਸੀ ਇਹੁ ਭੀ ਤਿਜਤ ਯੋ॥
 ੧੯॥ ਮੈ ਇਕ ਮੇਲ ਨਿਪੁਸਕ ਆਨਾ॥ ਜੋ ਕ੍ਰੋਧੁ ਨ ਜਤ ਬਖ
 ਨਾ॥ ਤਤੋ ਅਪਨੇ ਕਾਜ ਕਰੈ॥ ਮਨ ਭਾਵਤ ਕੋ ਭਗ ਕਮੈ
 ੨੦॥ ਚੰਪਈ॥ ਭਲੀ ਭਲੀ ਰਾਜ ਕਹੀ ਭੇਰ ਨ ਸਕਾ ਬਿਚਾਰਿ॥
 ਪੁਰਖ ਨਿਪੁਸਕ ਭਾਖਿ ਤਿਯ ਰਾਖਾ ਮਾਸੁ ਧਾਰਿ॥ ੨੧॥ ਗੰਢ
 ਕਰਤ ਰਾਨੀ ਭਇਤ ਵਨ ਪੁਰਖ ਦਿਨੈ ਨਾ॥ ਨਿਪਤਿ ਨਿਪੁਸਕ
 ਤਿਹੁ ਲਖੈ ਕੁਠੁ ਨ ਭਾਖੈ ਬੈਨਾ॥ ੨੨॥ ੨੩॥ ਚੰਪਈ॥ ਚੰਪਈ॥
 ਨੰਦ ਕਾ ਚੰਦ ੨੪॥ ਧਰਮੀ ੨੫॥ ਚੰਦ ੨੬॥ ਚੰਦ ੨੭॥ ਚੰਦ ੨੮॥
 ਚੰਦ ੨੯॥ ਚੰਦ ੩੦॥ ਚੰਦ ੩੧॥ ਚੰਦ ੩੨॥ ਚੰਦ ੩੩॥ ਚੰਦ ੩੪॥
 ਚੰਦ ੩੫॥ ਚੰਦ ੩੬॥ ਚੰਦ ੩੭॥ ਚੰਦ ੩੮॥ ਚੰਦ ੩੯॥ ਚੰਦ ੪੦॥

ਮਹਾਸੈਨਤਹੋਕੇਸਰਵਗਾਤਹਿਚਿਲਾਸਦੇਇਘਰਨੀ॥
 ਜਾਕੀਜਤਨਪ੍ਰਭਾਬਖਨੀ॥੧॥ਤਹੋਇਕਛੈਲਪੁਗੀਸੰਨਿਯਾ
 ਸੀ॥ਤਿਹੋਪੁਗਮੰਦ੍ਰਦੇਸਕੇਬਾਸੀ॥ਗਨੀਨਿਗਖਿਲਗਨਤਿਹੋਲਾ
 ਗੀ॥ਜਤੋਨੀਰਭੁਖਸਭਭਗੀ॥੨॥ਗਨੀਕੀਤਹੁਸੋਲਾਗੀ॥੩॥
 ਟੈਕਹਾਅਨੇਖੀਜਗੀ॥ਇਕਦਿਨਤਿਹੋਸੋਭੇਗਕਮਾਯੋਭੇਗ
 ਕਿਆਤਿਨਦਿਤ੍ਰਤ੍ਰਿਖਭੋਯੋ॥੪॥ਬਹੁਦਿਨੇਭੇਗਤਵਨ
 ਸੰਗਕਿਯਾ॥ਐਸਉਪਦੇਸਤਵਨਕਹੋਦਿਆਜਿਮੈਕੋਹੋਮਿ
 ਤ੍ਰੇਸੇਕੀਜਹਾ॥ਮੈਰੋਕਹਿਯੋਮਾਨਿਕਰਿਦੀਜਹਾ॥੫॥ਕਹੁੰਜੁਮਿ
 ਤਕਪਰਿਯੋਲਾਖਿਪੈਯੋ॥ਤੋਕੇਕਾਟਿਯੋਗਯੋਐਯੋ॥ਤਹਿ
 ਕੁਪੀਨਬਿਖੈਦਿਤ੍ਰਗਖਿਯਹਾ॥ਭੈਦੁਸਰੇਨਗਹਿਨਭਾਖਿਯ
 ਹੁ॥੬॥ਅਨੇਲਾਜਬਮੈਦੋਤੁਮੈਉਰਭੇਲਾਇਕੋ॥ਤਬ
 ਤੁਮਹਮਪਰਉਠਿਯਹੁਅਪਿਕਰਿਸਾਇਕੋ॥ਕਛਿਕੁਪੀਨਤੋ
 ਹਮਪਰਿਯੋਗਚਲਾਇਯੋ॥ਹਉਚਨੀਚਗਜਕਹੋਚਰਿਤ
 ਰਿਖਾਇਯੋ॥੭॥ਚੰਦ੍ਰਾਈਸੇਈਕਮੀਸੰਤ੍ਰਿਕੀਨਾ॥ਜਿਹੋਬਿ
 ਧਿਸੋਤਵਨੈਸਿਖਦੀਨਾ॥ਗਨੀਪ੍ਰਤਪਤਿਹੋਦਿਖਾਈ॥ਸੰ
 ਨਿਯਾਸੀਪਹਿਸਖੀਪਠਈ॥੮॥ਸੰਨਿਯਾਸੀਜੁਤਸਖੀਗਹ
 ਈ॥ਗਜਦੇਖਤਨਿਕਟਬੁਲਾਈ॥ਛੈਲਗਿਗਹਿਬਹੁਭਾ
 ਤਿਦੁਖਾਯੋ॥ਤੋਚੇਗੀਸੰਗਭੇਗਕਮਾਯੋ॥੯॥ਯੋਸੁਨਬਚਨੇ
 ਜਮਨਤਯੋ॥ਕਮਮਹਿਕਛਿਕੁਰਕਹੋਲੋਯੋ॥ਕਟਿਯੋਲਿ
 ਗਬਸਤ੍ਰਤੋਨਿਕਗਾਗਜਤਹੁਨਿਕੋਮੁਖਪਰਮਾਗਾ॥੧੦॥ਹਇ
 ਹਇਗਨੀਕਰਿਭਗੀ॥ਤਕੇਓਹਿਚਗਨਨਸੰਗਲਾਗੀ॥ਹਮਰਿ

ਤਿ

ਖਤੁ ਮੇਰਿ ਤਨ ਜਨਾ ॥ ਬਿਨੁ ਸਮੁਝੇ ਤੁਹਿ ਛੁਰ ਬਖਨਾ ॥
 ੧੦ ॥ ਤਬ ਜੈ ਇਹੰ ਭਾਤਿ ਬਿਚਰੀ ॥ ਏਕੀ ਕਟਿ ਸੰਨਿਯ
 ਸੀਰੀ ॥ ਪ੍ਰਿਯ ਪ੍ਰਿਯ ਕੁਪਿ ਗਨਿਯੰ ਹਿਉ ਚਰਾ ॥ ਤੇਰਿ ਯਕਿਯ
 ਵੇਖ ਯਹ ਭਰਾ ॥ ੧੧ ॥ ਅਬ ਇਹੰ ਖੁ ਅਪਨੇ ਪੰਮਾ ॥ ਸੇਵ
 ਕਹਿੰ ਸਕਲ ਮਿਲ ਬਾਮਾ ॥ ਜਬ ਲਗ ਜਿਯੈ ਜਨਨੰ ਹਿ
 ਦੀਜੈ ॥ ਸਰ ਜਤੀ ਕੀ ਪੁਜ ਕੀਜੈ ॥ ੧੨ ॥ ਰਾਨੀ ਬਚਨ ਨਿਪ
 ਤਿ ਕੇ ਮਨਾ ॥ ਬਹੁ ਬਿਪਿਸ ਬਤ ॥ ਹਿਰਿ ਹਮਨਾ ॥ ਭੋਗ ਕਰੈ
 ਬਹੁ ਭਖ ਬਢਈ ॥ ਮੁਖ ਬਤ ਨਹ ਜੈ ਪਈ ॥ ੧੩ ॥
 ੧੪ ॥ ਇਹੰ ਬਿਪਿ ਚਰਿਤ ਬਨਾ ॥ ਏਕੈ ਤਹਿ ਭਜ ਗੁਚਿ ਮ
 ਨਿ ॥ ਜੀਵਤ ਲਗਿ ਰਖਾ ॥ ਸਰ ਨ ਸਕਨ ਨਿਪਤਿ ਪਛਾਨਿ ॥
 ੧੫ ॥ ਏਕੈ ਤਹਿ ਚਰਿਤ ॥ ਯਿਨ ਰਿਖਾ ਚਰੇ ਤੇ ਭੁਪ ਮੰਤ੍ਰੀ
 ਮੰਤ੍ਰੀ ਦੋਹਾ ॥ ਸੰਸਾਰ ਦੇ ਗਰੇ ॥ ਸਮੁਦਾ ਮਸਤੁ ॥ ੧੬ ॥
 ੧੭ ॥ ਮਨੁ ਮਨੁ ॥ ਮਨੁ ਮਨੁ ॥ ਮਨੁ ਮਨੁ ॥ ਮਨੁ ਮਨੁ ॥
 ੧੮ ॥ ਏਕੈ ਸੁਗੰਧ ਸੈਨ ਨਿਪਨ ਮਾ ॥ ਗੰਧ ਗਿਰ ਪਰ ਬਤ ਜਿ
 ਹੰਧ ਮਾ ॥ ਸੁਗੰਧ ਮਤੀ ਤਕੀ ਚੰਚਲਾ ॥ ਭੀਨ ਕਰੀ ਸਸਿਕੀ
 ਜਿਨ ਕਲਾ ॥ ੧੯ ॥ ਬੀਰ ਕਰਨ ਇਕ ਸਹੁ ਬਿਖਿਅਤਾ ॥
 ਜਿਹੰ ਸਮੁਦਿ ਯਨ ਰਚਾ ਬਿਧਤਾ ॥ ਪਨ ਕਹਿ ਸਕਲ
 ਭੋਗ ਜਿਹੰ ਪੰਮਾ ॥ ਗੀਵਿਹਤ ਦੁਤਿ ਲਖਿ ਸਭ ਬਾਮਾ ॥
 ੨੦ ॥ ਸੇਰ ਨਿਮਿਤਿ ਤਹੰ ਵਹੁ ਆਯੋ ॥ ਜਕਹੰ ਨਿਗ੍ਰਿਹੁ ਪ
 ਸਿਗਨਿ ਆਯੋ ॥ ਜਾ ਸਮੁਦੁ ਰਸੁ ਨ ਨੁਸੁਗਾ ॥ ਵੇਗ ਤੇਗ ਸ
 ਚੇਰ ਗਿਪੁਰਾ ॥ ੨੧ ॥ ੨੨ ॥ ਰਾਨੀ ਤੇ ਕੁਹੁ ਪਲਾਖਿ ਮਨ ਮ

ਹਿਰਪੀਯੁਭਇ॥ ਮਿਲਚੇਕੇਜਤਨਨਕਰੈ ਮਿਲਿਯੋ
 ਨਤਸੋਜਾਇ॥ ੧੪੫੯ ॥ ਰਨੀਬਹੁਉਪਚਰਬਨਏ
 ॥ ਬਹੁਤਮਨੁਖਤਿਹੰਠਪਠਏ॥ ਬਹੁਕਸਿਤਨਏਕਰਿ
 ਨਆਨਾ॥ ਕਮਭੋਗਤਿਹੰਸੰਗਕਮਨਾ॥ ੧੪੬੦ ॥ ਬਹੁਤਰਬ
 ਤਕਹੰਤਿਹੰਦੀਨਾ॥ ਤਕਮੇਹਿਚਿਤਕਹੰਦੀਨਾ॥ ਇਹਿਬਿ
 ਧਿਸੋਤਿਹੰਭੇਵਦਿਭਯੋ॥ ਬਹੁਮਨਕਤਿਹੰਭੇਸਧਯੋ
 ॥ ੧੪੬੧ ॥ ਅਪੁਨਿਪਤਿਸੰਗਕਿਯਾਗਿਯਾਨਾ॥ ਕਿਯਉਪਰੇਸ
 ਪਤਿਹਿਬਿਧਿਨਾ॥ ਜੈਸੋਪੁਰਖਦਨਜ਼ਾਰਿਯਾਵੈ॥ ਤੈ
 ਸੇਈਅਗੋਬਰਪਵੈ॥ ੧੪੬੨ ॥ ਮੈਤੁਹਿਬਰਦਨਬਹੁਕੀਨੋ
 ॥ ਤਤੋਪਤਿਤੋਸੋਨਿਪਲੀਨਾ॥ ਤੁਮਹੋਪੁਨਿਬਰਬਹੁ
 ਕੀਨਾ॥ ਤਬਮੇਸੀਸੁੰਦਰਤਿਖਲੀਨੀ॥ ਅਬਜੋਪੁਨਿ
 ਬਹੁਮਿਉਕਰਿਯੋ॥ ਮੇਸੀਤਿਖਅਗੋਪੁਨਿਬਰਿਯੋ॥ ਧਰ
 ਮਕਰਤਕਛੁਛੀਲਨਕੀਜੈ॥ ਰਿਜਕੈਦੇਜਗਮੰਜਸਲੀ
 ਜੈ॥ ੧੪੬੩ ॥ ਇਹੁਸੁਨਿਯੋਨਿਪਕੇਮਨਅਈ॥ ਪੁਨਿਯਕਰਨ
 ਇਸਤੀਠਹਈ॥ ਜਗਨੀਕੇਮਨਮੰਭਿਯੋ॥ ਵਯੋਜਨੀ
 ਰਿਜਬੋਲਿਪਠਯੋ॥ ੧੪੬੪ ॥ ਤਕਹੰਨਰਿਦਨਕਰਦੀਨੀ॥ ਮੁ
 ਕੁਭੇਰਕੀਕ੍ਰਿਅਨਦੀਨੀ॥ ਸੋਲੈਜਤਤੁਗਨਕਹੰਭੇਯੋ
 ॥ ਮੁਕੁਮੁਕੁਮੁਰਖਕੇਗਯੋ॥ ੧੪੬੫ ॥ ਤਕਮੇਹਿਚਿਤਕਹੰਦੀਨਾ॥ ਇਹਿਬਿ
 ਧਿਸੋਤਿਹੰਭੇਵਦਿਭਯੋ॥ ਬਹੁਮਨਕਤਿਹੰਭੇਸਧਯੋ
 ॥ ੧੪੬੬ ॥ ਅਪੁਨਿਪਤਿਸੰਗਕਿਯਾਗਿਯਾਨਾ॥ ਕਿਯਉਪਰੇਸ
 ਪਤਿਹਿਬਿਧਿਨਾ॥ ਜੈਸੋਪੁਰਖਦਨਜ਼ਾਰਿਯਾਵੈ॥ ਤੈ
 ਸੇਈਅਗੋਬਰਪਵੈ॥ ੧੪੬੭ ॥ ਮੈਤੁਹਿਬਰਦਨਬਹੁਕੀਨੋ
 ॥ ਤਤੋਪਤਿਤੋਸੋਨਿਪਲੀਨਾ॥ ਤੁਮਹੋਪੁਨਿਬਰਬਹੁ
 ਕੀਨਾ॥ ਤਬਮੇਸੀਸੁੰਦਰਤਿਖਲੀਨੀ॥ ਅਬਜੋਪੁਨਿ
 ਬਹੁਮਿਉਕਰਿਯੋ॥ ਮੇਸੀਤਿਖਅਗੋਪੁਨਿਬਰਿਯੋ॥ ਧਰ
 ਮਕਰਤਕਛੁਛੀਲਨਕੀਜੈ॥ ਰਿਜਕੈਦੇਜਗਮੰਜਸਲੀ
 ਜੈ॥ ੧੪੬੮ ॥ ਇਹੁਸੁਨਿਯੋਨਿਪਕੇਮਨਅਈ॥ ਪੁਨਿਯਕਰਨ
 ਇਸਤੀਠਹਈ॥ ਜਗਨੀਕੇਮਨਮੰਭਿਯੋ॥ ਵਯੋਜਨੀ
 ਰਿਜਬੋਲਿਪਠਯੋ॥ ੧੪੬੯ ॥ ਤਕਹੰਨਰਿਦਨਕਰਦੀਨੀ॥ ਮੁ

ਨਾਇਕ ਸੁਨ ਨੇਸਾ ॥ ਜਿਹੋ ਕੋ ਡੰਡ ਭਰਤ ਸਭ ਦੇਸਾ ॥ ਸੁਕ੍ਰਿਤ
 ਮੰਜਰੀ ਤਿਹੋ ਕੀਰਗਾ ॥ ਸਮ ਦੇਵਨ ਦੇਵ ਕੁਮਰਾ ॥ ੧ ॥ ਅ
 ਤਿਭੁਤ ਸੈਨ ਸਹੁ ਮੁਤ ਇਕਤਹਾ ॥ ਜਾ ਸਮਦੁ ਤਿਖਨਓ
 ਪਜਿਯੋ ਮਹਿਮਹਾ ॥ ਜਗਮਗਤ ਤਿਹੁ ਪਾਪਧਰਾ ॥ ਜਿ
 ਹਸਮਇਤ ਨਚੰਦ ਕੁਮਰਾ ॥ ੨ ॥ ਰਨੀ ਅਟਕਿਤ ਵਨ
 ਪਗਈ ॥ ਤਿਹੰਗਿਹੁ ਜਾਤ ਅਪਿਚਲਿਭਈ ॥ ਤਸੋਪੀ
 ਤਿਕਪਟਤ ਜਿਥਾਗੀ ॥ ਛੁਟੈ ਕਹਾ ਅਨੇਖੀ ਜਗੀ ॥ ੩ ॥ ਬ
 ਹੁ ਬਿਪਿਤਿ ਨਸੰਗਭੋਗ ਕਮਨਾ ॥ ਕੇਲਕਰਤ ਬਹੁਕ
 ਲਬਿਹਨਾ ॥ ਸੁੰਦਰ ਅੰਗਤਹਾ ਇਕ ਅਯੋ ॥ ਵਹੈ ਪੁਰਖ
 ਰਨੀ ਕਹੰਭਾਯੋ ॥ ੪ ॥ ਵਹੈ ਪੁਰਖ ਰਨੀ ਕਹੰਭਾਇਸਾ ॥ ਕਾ
 ਮਕੇਲਗਿਹੋ ਬੋਲਿਕਮਾਇਸਾ ॥ ਪ੍ਰਥਮ ਮਿਤ੍ਰਤਿਹੰਭਾ
 ਤਬ ਅਯੋ ॥ ਸਮਤ ਨਿਗਖਿਰਨੀ ਕੁਰਕਯੋ ॥ ੫ ॥ ਅਪਿ
 ਕੇਕਪਕਰਿਖੜਗੁਨਿਕਾਰਿਯੋ ॥ ਰਨੀ ਗਖਿਜਰਕਹਮਾ
 ਯੋ ॥ ਆਪੁਭਾਜਿਪੁਨਿਤਹੰਭੇ ਗਯੋ ॥ ਤੇਜਭਏਤਿਖ
 ਕੇਤਨਤਯੋ ॥ ੬ ॥ ਲਿਖਿਪਤਿਖਾ ਅਸਿਤਾਹਿਪਠਈ
 ॥ ਤੇਹਿਮਿਤ੍ਰਮਹਿਤਜਾਨਜਾਈ ॥ ਛਿਮਕਰਹਇਹੰਭੁਲ
 ਹਮਗੀ ॥ ਅਬਦਾਸੀ ਮੈਭਈਤਿਹੰਗੀ ॥ ੭ ॥ ਜੋ ਅਗੋਛਿਰਿ
 ਐਸਨਿਹਰਿਖਹਾ ॥ ਸਹੁਸਹਿਤਮਾਤਿਹੰਭਗਿਯਹਾ ॥ ਭ
 ਲਾਕਿਖਾਤੁਮਤਾਹਿਸੰਘਰਾ ॥ ਅਗੇਰਹਮਿਤ੍ਰਮਹਿਰਗਾ ॥
 ੮ ॥ ਦੇਗਾ ॥ ਪਤਿਖਾਬੰਚਤਮੁਕਮਤਿਛੁਲਿਗਯੋਮਨ
 ਮਹਿ ॥ ਬਹੁਰਿਤਹੰਭਾਵਤਭਯੋਭੇਰਪਛਾਨਿਯਨਹਿ

॥੬॥ ਚੈਪਣਾ ਪ੍ਰਥਮੀਂ ਤਿਹੰ ਜਬ ਆਯੋ ਦੁਤਿ ਯਮਿੰ
 ਤ੍ਰੈ ਸੰਬੰਧਿ ਜਗਯੋ ॥ ਜਿਨ ਮੇਰੀ ਮਿਤ ਵਕਹੰ ਮਾਰਿਯੋ ॥ ਵੁਹੈ
 ਚਹਿ ਯਤ ਪਕਰਿ ਸੰਘਾ ਰਿਯੋ ॥੧॥ ਅਸਤਿ ਯ ਪ੍ਰਥਮਭ
 ਜਤ ਭੀ ਜੋ ਕੀ ॥ ਇਹੰ ਚਰਿਤ ਪੁਨਿ ਮਾਰਿਯੋ ਤੋ ਕੀ ॥ ਇਨ ਅਬ
 ਲਨ ਕੀ ਗੀਤਿ ਅਪਗਾ ॥ ਜਿਨ ਕੋ ਆਵਤ ਵਰਨ ਪਗਾ ॥੨॥
 ॥੧॥ ਤੇ ਮੁੰ ਗਰੁ ਪ੍ਰਥਮੇ ਯਨ ਨਾ ਚਰਿਤੁ ਪ੍ਰਥਮੰ ਤੇ ਮੁਖ
 ਰਚਾ ॥ ਸੁਖ ਹਰਤ ਰਵਦੁ ॥ ਤੇ ਮੁਖ ॥ ੧ ॥ ਮੁਖ ॥ ੨ ॥
 ਪਰ ॥ ੧ ॥ ਅਕੁਜ ॥ ਮੁੰ ਗਰੁ ਪ੍ਰਥਮੇ ਯਨ ਪ
 ਯੋ ॥ ਇਕ ਅੰਬ ਸਟੇ ਕੇ ਰੇ ਸਨਿ ਪਲਾ ॥ ਪਦੀ ਮਨ ਦੇ ਜਾ ਕੇ
 ਗ੍ਰਹ ਬਾਲਾ ॥ ਅੰ ਪ੍ਰਮਾਨ ਜਿਹੋ ਪ੍ਰਭ ਭਨਿ ਜੈ ॥ ਜਿਹੋ ਕੋ ਕੋ ਪ
 ਟਤ ਗਤਿ ਯਦਿ ਜੈ ॥ ਤੇ ਕੇ ਏਕ ਰਸ ਘਰ ਮਾਠੀ ॥ ਜਿਹੰ ਸ
 ਮਿਖਾ ਮੁਖ ਰਨ ਕੂਟੰ ਨਹੀ ॥ ਨਾਮ ਛਿਕ ਸੰਖਿ ਯਤਿ ਹੰ
 ਹੋ ॥ ਮੁਖ ਜੋ ਨਿਕਵ ਨਿਤਿ ਹੰ ਕਹੈ ॥ ਚੇਗੇ ਏਕ ਹੁਤੀ
 ਤੇ ਸੰਗਤਿ ॥ ਜਕੇ ਹੁਤੀ ਨ ਕੁਛ ਘਟ ਮਹਿ ਮਤਿ ॥ ਨਾਮ ਛਿ
 ਕਤਿ ਹੰ ਨ ਰਿਬੁ ਲਾਯੋ ॥ ਕਮਭੋਗ ਮਨੋ ਬੋਲਿ ਮਚੋ ਯੋ ॥
 ॥ ਤਬ ਲਗਿ ਆਇ ਨਿਪਤਿ ਗਿਯੋ ਤਹੀ ॥ ਚੇਗੇ ਰਮਤ ਰਾ
 ਸ ਸੰਗ ਜਹੰ ॥ ਲਟ ਪਟ ਇਰਾਸੀ ਤਬ ਗਈ ॥ ਚਟ ਪਟ
 ਜਤ ਸਕਲ ਸੁਪਿਭਈ ॥ ਜਤਨ ਅਵਰ ਕਛੁ ਹਥ ਨ
 ਆਯੋ ॥ ਮਾਰਿ ਰਸ ਉਲਟੇ ਲਟਕੇ ਯੋ ॥ ਹਰੇ ਹਰੇ ਤਰ ਅਈ
 ਜਗਈ ॥ ਕਾਛੁ ਤਹੈ ਜਨੁ ਕਰਿ ਮੀਮਿ ਯਈ ॥ ਨਿਪਤਿ ਮਿਤ
 ਕਜ ਬਚਾ ਸਨਿ ਹਗਾ ॥ ਅਤ ਭੁਤੁ ਹੈ ਇਹੰ ਭਾਤਿ ਉਚਰਾ ॥

॥੧॥ ਹਸਿ ਮਖੰਨ ਪਠਨ ਇਕਤਾਂ ਜਾ ਸਮੁੰਦਰ ਕੋ ਉਨ
 ਕਾਂ ॥ ਗਨੀਤ ਹਿ ਨਿਗਖਿ ਉਹ ਝਾਨੀ ॥ ਬਿਰਹ ਬਿਕਲ ਹੋ
 ਗਈ ਵਿਵਨੀ ॥ ੨ ॥ ਗਨੀਤ ਨ ਅਨੇਕ ਬਨ ਏ ॥ ਛਲ ਬ
 ਲੀ ਸੰਗਿ ਹਿ ਮਿਤ ਬੁਲਾ ਏ ॥ ਕਮਭੇਗਾ ਤੇ ਸੰਗ ਕਮਾਨਾਂ ॥
 ਅਸਨ ਚੁੰਬਨ ਕਿਏ ਪ੍ਰਮਾਨ ॥ ੩ ॥ **ਦੇਹਾ** ਅਨਿਭੰਤੰ ਤੇ
 ਜੇ ਮਿਤ ਕਹੇ ਗੋਰੀ ਲਪਟ ॥ ਏ ਜਾਨ ਨਿਰਪਨੀ ਪਾਇ ਪ
 ਨਹਿ ਯੋਹੇ ਏ ਸੋਲਾਇ ॥ ੪ ॥ **ਚਿੰਤਾ** ਤ ਬਰਜ ਤ ਕੇ ਗ
 ਹ ਅਯੋ ॥ ਨਿਗਖਿ ਸੇਜ ਪਰਤ ॥ ਹਿ ਸੋਯੋ ॥ ਅਸਿਗਹ ਧਯੋ
 ਹ ਬਗਹਿ ਨਗੀ ॥ ਇਹ ਬਿਧਿ ਸੋਯੋ ॥ ਮੁਖ ਤ ਚੁੰਬ ਗੀ ॥ ੫ ॥ ਤੈ
 ਗਜ ਇਹ ਭੇਦ ਨ ਜਾਨਾਂ ॥ ਬਿਨ ਬੁਝੇ ਅਮਿਕ ਪ੍ਰਮਾਨਾਂ ॥
 ਪ੍ਰਥਮ ਹਿ ਬਤ ਜਾਨਿ ਯੋਯ ਕੀ ॥ ਬਹੁ ਹੋ ਸੁਪਲ ਜਿ ਕਛੁ
 ਤ ਕੀ ॥ ੬ ॥ ਇਹੋ ਮਿਤ ਮਛਿੰਦਰ ਜਾ ॥ ਅਯੋ ਨਿਯਾਇ
 ਲਹਨ ਤ ਵਕ ਜਾ ॥ ਤਪਸਿ ਬਲ ਅਯੋ ॥ ਇਹੋ ਠੰਗਾ ॥
 ਹੋ ਸਬਤ ਪਸਿਨ ਕਾ ਮਿਸੇ ਸੋਗ ॥ ੭ ॥ ਯਾ ਸੰਗ ਮਿਤ ਚਰਕਰੀ
 ਜਾ ॥ ਭੁਗਤਿ ਭੁਗਤਿ ਬਹੁ ਤਿਹੰਦ ਜੀ ॥ ਭਲਾ ਭਲਾ ਤੁਹੰਦਿ
 ਯਾ ਪੈਥੈ ॥ ਗਜ ਜੇਗ ਬੈਠੇ ਗੋਹ ਪੈਥੈ ॥ ੮ ॥ ਨਿਪਏ ਬਚਨ
 ਸੁਨਤ ਪਗ ਪਗ ॥ ਮਿਤ ਚਰਤ ਵਨ ਸੰਗ ਕਗਾ ॥ ਤਹਿ ਮਛਿੰ
 ਦਨ ਬਪਛ ਨਿਯੋ ॥ ਮੁਖ ਭੇਦ ਅਭੇਦ ਨ ਜਾਨਿਯੋ ॥ ੯ ॥
 ਬਹੁ ਬੋਧਿਤ ਨ ਪੁਜਾ ॥ ਤਿਹੰਦ ਗਾਬ ॥ ਬਿਬਧ ਪਾਇ ਪਸੁਪ
 ਗਾ ॥ ਤਹਿ ਸਹੀ ॥ ਗਿਖਿ ਜਪਛ ਨਾਂ ॥ ਸਤਿ ਬਚਨ ਤੇ ਯੋ
 ਕਹਿ ਜਾਨਾਂ ॥ ੧੦ ॥ ਤਹਿ ਮਛਿੰਦਰ ਕਹੇ ਠਹਰੇ ਯੋ ॥ ਤੇ ਯਕਹੰ ਸੋ

ਪਿਤਾਨਿਉਠਿ ਆਯੋ॥ ਵਹੁਤਾ ਸੋਨਿ ਤਿਭੇਗ ਕਮਾਵੈ॥ ਮੁ
 ਰਖ ਬਤਨ ਰਾਜ ਪਵੈ॥ ੧੧॥ ਇਹ ਛਲਾ ਸਥ ਜਗਤ ਜਿਗ
 ਯੋ॥ ਅਤੇ ਬਿਸਮੈਰਾ ਜੋ ਕੰਭ ਯੋ॥ ਤਬ ਰਾਜਾ ਜਾਯੋ॥
 ਆਈ॥ ਜੋ ਰਿਤ ਬਾਸਿ ਬਿਨੁ ਸੁਨਾਈ॥ ੧੨॥ ਜਿਨ ਨਿਪ
 ਰਾਜ ਆਪਨ ਤਿਯਾਗਾ॥ ਜਿਗ ਕਰਨ ਕੇਰਸ ਅਨੁਗਾ॥ ਸਿ
 ਤੇਰੀ ਪਰਵਾਨ ਰਖੈ॥ ਇਮ ਰਾਜਾ ਜਤਨ ਰਖੈ॥ ੧੩॥ ਸ
 ਤਿਸ ਤਿਤ ਬਰਾਜ ਬਖਾਨਾ॥ ਤੇ ਕੇਰਸ ਸਫਲ ਕਰਿ ਮ
 ਨਾ॥ ਭਿਰ ਅਭਿਰ ਜਤਨ ਕਰੁ ਨ ਪਾਯੋ॥ ਤਿਯਾ ਸੰਗ ਚੰਗੁ ਨ
 ਨੇਹ ਬਢੈ॥ ੧੪॥ ਇਹੋ ਸ੍ਰੀ ਚੰਦ੍ਰ ਪ੍ਰਕਾਸ਼ ਨਾਮੁ॥
 ਹਿੰਦੁ ਪ੍ਰਮੰਤ੍ਰੀ ਸੰਬਾਰੈ॥ ਇਸੇ ਚੰਦ੍ਰ ਪ੍ਰਕਾਸ਼ ਨਾਮੁ॥
 ਪਤਮ ਸਤੁ॥ ੩੪॥ ੫੩॥ ੧੩॥ ਅਛਰੀ॥ ਮੰਤ੍ਰੀ
 ਯੋ ਬਾਚਾ ਚੰਦ੍ਰ ਪਈ॥ ਸੰਕ ਵਤੀ ਨਗਰ ਇਕ ਰਾਜਤਾ॥ ਜਨ
 ਸੰਕਰੇ ਲੋਕ ਬਿਰਾਜਤਾ॥ ਸੰਕਰੇ ਸੈਨਤ ਹੋਰਾ ਜਾ॥ ਜਾ
 ਸਮਦੁ ਤਿਯਾ ਨਿਧਿ ਪਨਾਸਾ॥ ੧॥ ਸੰਕਰੇ ਤਕੀ ਬਰਨ
 ਗੀ॥ ਜਨੁ ਕਾਪਾ ਜਗਦੀਸ ਸਵਰੀ॥ ਹੁੰਦੁ ਮਤੀ ਦੁਹਿਤ
 ਤਿਹੋ ਸੋਹੀ॥ ਸੁਰਨਗ ਅਸੁਰ ਮਨ ਮੋਹੀ॥ ੨॥ ਤਹੋ ਛਬੀ
 ਲਾਦ ਸੋਥੇ ਛੰਡੀ॥ ਰੂਪ ਮਨ ਛਬਿ ਮਨ ਤਿਅੰਡੀ॥ ਤਾ
 ਪਰ ਅਟਕ ਕੁੰ ਅਰਿ ਕੀਭਈ॥ ਅਠਟਕ ਵਪਰੁ ਗਈ॥
 ੩॥ ਰਾਗ॥ ਲਗਨ ਨਿਗੋਡੀ ਲਗਿ ਗਈ॥ ਛੁਟਤ ਛੁਟਾਈ ਨ
 ਚਿ॥ ਮੰਤਰਈ ਜਨੁ ਮੰਦਰ ਪੀਸੇ॥ ਹਿਰੀ ਮਨ ਮੰਚਿ॥ ੪॥ ਚੰਦ੍ਰ
 ਯੋ॥ ਏਕ ਸੁਚਰੀਤ ਹੋ ਪਠਈ॥ ਚਿਤ ਜੁ ਹੁਤੀ ਕਹਿਤ ਨਿ

ਸਰੋਤੀਸੇ ਸਟਿਸਮੀਸਨਾਸੀ ਗਾਧੀਸਾ ਵਿਸੀ

੨੬੫

ਸੁਖ

ਮਿਤ੍ਰਪੁਰਖ ਕੋਭੇ ਸਧੇ ਨਿਤ ਆਵਈ॥ ਅਨਿਕੁ
 ਅਸਿ ਸੰਕਮ ਕੋਲੇ ਲਕਮਾਵਈ॥ ਕਿਉ ਨਤ ਕਹੰਗੇ ਕਤ
 ਗਾਇਨ ਜਨਿ ਕੋ ਹੋਤਿ ਖਚਰਿ ਤਕੁ ਮੁਕਤ ਸਕਹਿ ਪ
 ਛਨਿ ਕੈ॥ ੧੪॥ **੨੪॥** ਇਹ ਛਲ ਸੰਸਾਰ ਨਿਸੁਦਿ ਨ ਕਰ
 ਤ ਬਿਹਗਾ ਦਿਨੇ ਰਖਤ ਸਭ ਕੋ ਛਲੈ ਕਉ ਨੈਕ ਬਿਚਰ॥
 ੧੫॥ **੨੫॥** ਸੰਕਰੇ ਹਿਨਤਾਇ ਪਛਨੈ॥ ਦੁਹਿਤ ਕੀ
 ਗਾਇਤਿ ਹਮਨੈ॥ ਅਤਿ ਸਿਖਾਨ ਪਤੈ ਕੈਛਨ ਖੈਵਾ ਮਹ
 ਮੁਕਤਿ ਤਿਮੁ ਰਮੁ ਰਵੈ ੧੬॥ ਕਹੁ ਭਯੋ ਜੋ ਚਤੁਰਕਰ
 ਇਸਾ॥ ਭੁਲਿ ਭੰਗਿ ਭੰਗੁ ਨ ਚੜਾਇਸਾ॥ ਅਮਲੀ ਭਲੇ
 ਖਤ ਜੂਨ ਖੈਵਾ ਮੁੰਗੁ ਮੁੰਗਿ ਸੋਢਿ ਨੈਕ ਜਵੈ॥ ੧੭॥ ਸੰਕ
 ਗੈਨ ਨਿਪਹਿ ਅਸਛਲਾ॥ ਕਹੁ ਕਿ ਖਚਰਿ ਤ ਸੰਕਰ
 ਕਲਾ॥ ਤਿਹ ਗਾਇਨ ਦੁਹਿਤ ਕੀ ਗਨਿਯੋ॥ ਮੁਖ ਭੇਦ
 ਅਭੇਦ ਨ ਜਨਿਯੋ॥ ੧੮॥ ਇਤਿ ਸ੍ਰੀ ਚਰਿਤ ਪਾਠਿ ਆਨੰਦ
 ਯਾਚਰਿ ਤਕ ਪਸੰਦੀ ਸੰਕਾਰੇ॥ ਇਸੇ ਪਾਦੇ ਹਤ ਰਵੈ ਚ
 ਰਿਤ ਸਮਾ॥ ਤਿਸਾ ਸਤਾ॥ ੨੧॥ ੫੩੩॥ ਅਛਲੀ॥
 ਮੰਤ੍ਰੀ ਨੇਹਾ ਜਾ॥ ਅਛਲੀ ਸਹ ਮੁਖੁ ਬੰਦੁ ਮੁਗਲ ਕੀ
 ਚੰਦਲਾ॥ ਹਿਨ ਕਰੀ ਜਿਹੁ ਪਚੰਦ ਮਾ ਕੀ ਕਲਾ॥ ਰੂਪ ਮਤੀ
 ਤ ਕੀ ਸਮੇਸੇਈ ਜਾਨਿਯੋ॥ ਹਿਤਿ ਹਸਮਾਨ ਤਿਹੁ ਲੋਕ ਨ ਅ
 ਰੁਪਮਾਨਿਯੋ॥ ੧੯॥ **੨੬॥** ਦੁਸਰੇ ਕਤਿ ਸ੍ਰੀ ਕੀਨ ਗੀ॥ ਤਿ
 ਹੁ ਸਮੇਹਿ ਤਨਤ ਹਿ ਪਿਆਰੀ॥ ਤਿਨ ਇਹ ਜਨਿ ਰੋਸ ਜਿ ਖ
 ਰੀਯੋ॥ ਅੰਗ ਪੁਰਖ ਸੰਗ ਕਿਯਾ ਯਾਰੋਨ॥ ੨੦॥ **੨੭॥** ਜੈ ਸੇ

ਸ੍ਰੀ

੨੨੩ ਮਿੰਤ੍ਰਪੁਰਖ ਕੋਤੇ ਸਧੇਰਿ ਤਾਵਈ॥ ਅਨਿਕ
 ਅਸਿੰਕਾ ਮਕਲੇ ਲਕਮਾਵਈ॥ ਕਿਉ ਨਤ ਕਹੰਗੇ ਕਤ
 ਗਾਇਨ ਜਾਨਿਕੈ॥ ੧੪॥ ੨੨੪॥ ਇਹ ਛਲੇ ਸੰਸਾਰ ਨਿਸੁਰਿ ਨ ਕਰ
 ਤ ਬਿਤਗਾ॥ ਦਿਨੇ ਰਖਤ ਸਭ ਕੋ ਛਲੈ ਕਉ ਨੈਕੈ ਬਿਚਰ॥
 ੧੫॥ ੨੨੫॥ ਸੰਸਾਰੇ ਹਿਨਤਾਇ ਪਛਨੈ॥ ਦੁਹਿਤਾ ਕੀ
 ਗਾਇਤਿ ਹਮਨੈ॥ ਅਤਿ ਸਿਖਾਨ ਪਤੈ ਕੈ ਛਨਖਾਵੈ॥ ਮਹ
 ਮੁਕਤਿ ਤਿ ਮੁੰਡ ਮੁੰਡਾਵੈ ੧੬॥ ਕਹ ਭਯੋ ਜੋ ਚਤੁਰ ਕਹ
 ਇਸਾ॥ ਭੁਲਿ ਭਯੋ ਭੈ ਦੁਨ ਚਰਾਇਸਾ॥ ਅਮਲੀ ਭਲੇ
 ਖਤ ਜੂਨਖਾਵੈ॥ ਮੁੰਡ ਮੁੰਡਿ ਸੋਢਿ ਨੈਕ ਜਾਵੈ॥ ੧੭॥ ਸੰਕ
 ਸੈਨ ਨਿਪੰਹਿ ਅਸਛਲਾ॥ ਕਹ ਕਿਖਾ ਚਰਿਤ ਸੰਕਰਾ
 ਕਲਾ॥ ਤਿਹੰ ਗਾਇਨ ਦੁਹਿਤਾ ਕੀ ਗਨਿਯੋ॥ ਮੁਰਖ ਭਰ
 ਅਭੇਰ ਨ ਜਾਨਿਯੋ॥ ੧੮॥ ਇਤਿ ਮੰਚਾ ੩ ਪਾਥ ਖਾਨੋ ੩
 ਖਾ ਚਰਿਤ ਕਪਸੰਤੋ ਸੰਚਾ ੨੨॥ ਇਸੇ ਪਦਿ ਹਤ ਰੋਵੈ ਚ
 ਰਿਤ ਸਮਾਤ ਮਸਕਾ॥ ੨੨੫॥ ੫੩੩॥ ਅਛਲਾ॥
 ਮੰਤ੍ਰੀ ਨੰਦਾ ਜਾ॥ ਅਛਲਾ ਸਹ ਮੁਰਖਾ॥ ਦੁਮੁਗਲ ਕੀ
 ਚੰਚਲਾ॥ ਹਿਨ ਕਰੀ ਜਿਹੰ ਰੁਪ ਚੰਦ੍ਰਮਾ ਕੀ ਕਲਾ॥ ਰੁਪ ਮਤੀ
 ਤ ਕੀ ਸਮੇਸੇ ਜਾਨਿਯੋ॥ ਹਿਤਿ ਹੰਸ ਮਾਨਤਿ ਹੁਲੇ ਕਨ ਅ
 ਰੁਪ ਮਾਨਿਯੋ॥ ੧੯॥ ੨੨੬॥ ਦੁਸਰੇ ਕਤਿ ਸੰਕੀਰਨ ਗੀ॥ ਤਿ
 ਹੰਸ ਮਹੇਤ ਨਤ ਹਿਖਾ ਗੀ॥ ਤਿਨਾਇ ਜਾਨਿ ਰੋਸ ਜਿਖਾ
 ਭੋਯੋ॥ ਅੰਗ ਪੁਰਖ ਸੰਗ ਕਿਖਾ ਭਾਰਨੈ॥ ੨੦॥ ੨੨੭॥ ਜੈ ਸੇ

Digitized by Panjab Digital Library | www.panjabdigilib.org

ਪਤਮਸਤ ੨੧੧ ੫੩੪ ੮੧ ਆਦਿ ਮੰਤ੍ਰ
 ਖੇਤਚਾਰਾ ਹੋਇ ਪ੍ਰੇਮਾਵਤੀ ਨਗਇਕਾ ਜਤਾ ਪ੍ਰੇਮ
 ਸੈਨ ਜੰਤ੍ਰ ਪਤਿ ਬਿਰਾਜਤਾ ਪ੍ਰੇਮ ਮੰਜਰੀ ਤਿਹੰਗਿ ਹ
 ਵਰਾ ਜਾ ਸਮਰਿ ਤਿਨ ਅਰਿਤ ਕੁਮਾਰਾ ॥ ੧ ॥ ਤਹੰ ਸਹੈ ਕੇ
 ਪੁਤ ਸੁਘਰ ਅਤਿ ॥ ਜਾ ਸਮਰ ਜਕੁ ਅਰਨ ਕਹੂੰ ਕਿਤਿ ॥
 ਜਾ ਕੀ ਪ੍ਰਭ ਕਹਨ ਨਹਿ ਆਵੈ ॥ ਹੋ ਪਲ ਕਨੈ ਜੀ ਜਵੈ
 ॥ ੨ ॥ ਜਬਰਾਨੀ ॥ ਤਹੰ ਕੀ ਦੁਤਿ ਲਹੀ ॥ ਐਸੀ ਭੀ ਤਿਚਿਤ
 ਮਹਿ ਕਹੀ ॥ ਕੈਇਹੰ ਕੇ ਸੰਗ ਭੋਗ ਕਮਾਉ ॥ ਨਤਰੁ ਜੋਗੀ
 ਨ ਬਨ ਜਾਉ ॥ ੩ ॥ ਏਕ ਸਹਚਰੀ ਤਹੰ ਪਠਈ ॥ ਤਹਿ ਪ੍ਰ
 ਬੋਧਿ ਤਹੰ ਲੈ ਆਈ ॥ ਬਨਿਠਨਿ ਬੈਠਿ ਚੰਚਲਾ ਜਹੰ
 ॥ ਲੈ ਆਈ ਸਹਚਰੀ ਤਹੰ ਤਹੰ ॥ ੪ ॥ ਆਤੁ ਕੁੰ ਅਰਿਤ
 ਹਿਲ ਪਟਈ ॥ ਬਹੁ ਬਿਧਿ ਭਜਿਯੋ ਮਿਤ੍ਰ ਸੁਖਦਈ ॥
 ਚਤੁਰ ਪਰਗਜਨੀ ਗਤਿ ਮਾਨੀ ॥ ਕਿਰਤ ਕਾ ਮਕੀ ਕੋਲ ਕ
 ਹਨੀ ॥ ੫ ॥ ਅਟਕਿ ਗਈ ਅਬਲਾ ॥ ਤਹੰ ਸੰਗਾ ਗੰਗਤ ਭ
 ਈਉਹਿ ਕੇ ਗੰਗਾ ॥ ਤਕਹੰ ਐਸ ਪ੍ਰਬੋਧ ਦਿਖਾਯੋ ॥ ਆਪ
 ਨਿਪਹਿ ਚਲਿ ਸੀਸ ਟੁਕਾਯੋ ॥ ੬ ॥ ਜੇ ਮੁਹਿ ਭਯੋ ਸਪਨੁ
 ਨਿਰਾਈ ॥ ਸੇਵਤੁਰੁ ਦ੍ਰੁਜਗਾਇ ਪਠਈ ॥ ਅਠ ਬਰਿਸ ਹਮ
 ਸੋਤੁ ਮਸੇਵਾ ॥ ਗੋਨਿ ਰਿਵਸ ਮੇਰੇ ਗਿਹੰ ਖੇਵੈ ॥ ੭ ॥ ਪਦੀ ਆ
 ਬਾਧਿ ਗਨੈ ਰਹੂੰ ਸੇਵਾ ॥ ਅਠ ਬਰਿਸ ਲਗਿ ਜਗਾਯੋ
 ਜੇਵਾ ॥ ਉਪਜੈ ਪੁਤਹੰ ਮਥਿ ਨੁਸੰ ਸਾ ॥ ਸਕਲ ਖਲਨ
 ਕਹੂੰ ਹੈ ਨਾਸਾ ॥ ੮ ॥ ਕਿਲਾ ਬਿਖਿ ਏਕ ਨਤ ਵਤ ਨਹੈ ॥ ਮੁ

ਹਿਸਵਸੁਪਨਾਬਿਖੈਇਮਿਕਹੈ॥ ਅੰਪੁਮਨਪਨਭੇਰੰ
 ਰਗਾਸਕਲਕਜਸਭੋਇਤਿਤਰਾ॥ ੧੩॥ ਜਾਚਾ॥
 ੧੪॥ ਗਾਜਸਾਤੇਇਹੀਤ੍ਰਿਫੁਕੀਨੀ॥ ਪਟੀਆਬੰਧੀ
 ਤੁਹ੍ਰਿਗਲੀਨੀ॥ ਆਠਬਰਸਰਨੀਸੰਗਸੇਯੋ॥ ਚਿਤ
 ਜੇਹੁਤੋਸਕਲਦੁਖਖੇਯੋ॥ ੧੫॥ ਚਰੇਪਈ॥ ਅਖੈਚੰ
 ਪਿਤਹੰਨਿਪਸੈਵੈ॥ ਆਵਤਜਾਤਨਕਹੁਜੈਵੈ॥ ਉਤ
 ਰਨੀਕਹੁਜੈਨਰਭਾਵੈ॥ ਤਹਿਤੁਰਤਗ੍ਰਿਹਚੈਲਿਪਠ
 ਵੈ॥ ੧੬॥ ਚਰੇ॥ ਬਹੁਬਿਪਿਕਰੈਕੇਲਸੰਗਤਕੋਜ
 ਨਹੁਚੈਚਿਤਤ੍ਰਿਖਵੈਕੋ॥ ਬਤਕਰਤਪਤਿਸੋਇਤਿਜਾ
 ਵੈ॥ ਉਤੈਜਰਤਰਪਗੀਠਕਵੈ॥ ੧੭॥ ਚਰੇ॥ ਜੇਤ੍ਰਿਖ
 ਚਹੈਵਹੈਤਹੁਆਵੈ॥ ਖੈਚਤਰੁਨਤਰਮੈਚਬਜਾਵੈ॥
 ਬਹੁਨਗਜਸੰਭੋਗਕਮਾਹੀ॥ ਏਕਹੁਪੁਤਹੋਇਤਿਹੰ
 ਨਹੀ॥ ੧੮॥ ਚਰੇ॥ ਕੇਤਿਕਰਿਨਨਤਵਨਸੁਤਜਾ
 ਯੋ॥ ਨਿਪਕੇਸਾਂਚੁਹਿਯੋਮਹਿਅਯੋ॥ ਅਗੋਜੋਤ੍ਰਿਖਕ
 ਹੈਸੁਮਨੈ॥ ਭੇਰਅਭੇਰਨਮੁਕਪਛੈ॥ ੧੯॥ ਚਰੇ॥
 ਚਰੇ॥ ਚਰੇ॥ ਤ੍ਰਿਖਚਰੇ॥ ਤ੍ਰਿਖਪਸੰਤ੍ਰਿਖਚਰੇ॥
 ਸੰਅਰਤਰੇ॥ ਚਰੇ॥ ਤ੍ਰਿਖਚਰੇ॥ ਮਸਤਮਸਤ॥ ੨੦॥ ੧੪
 ੨੫॥ ਚਰੇ॥ ਜੀ॥ ਮੰਤ੍ਰੇ॥ ਭਖਚਾਭਖੇਪ
 ਏ॥ ਬਿਸਨਚੰਦਇਕਨਿਪਤਿਛਿੰਗਾ॥ ਜਕੇਦਿਪਤਿ
 ਅਪਿਕਛਬਿਅੰਗਾ॥ ਸੀਜੁਗਾਜਮੰਜਗੀਰਨੀ॥ ਸੁੰਦਰਭ
 ਵਨਚਤੁਰਰਸਜਾਨੀ॥ ੧੫॥ ਚਰੇ॥ ਸੁਕ੍ਰਿਤਨਾਥਜੋਗੀ

ਇਕਤਾਂ ਸੀਜੁਗਰਾਜਮਤੀਤ੍ਰਿਖਜਾਂਜੋਗੀਦਿਸ
 ਟਜਥੈਤਿਹੰਅਯੋਸਰਨਚੰਚਲਾਬੋਲਪਠਯੋ॥੨॥
 ੨॥ ਕਮੋਭੋਗਤਸੀਕਿਖਾਤ੍ਰਿਦੇਹਖਉਪਜਾਇ॥ਪਕ
 ਰਿਭੁਜਨਅਸਤਤੈਜਤਭਈਲਪਟਾਇ॥੩॥ ਰੁਖਪ
 ੩॥ ਬਹੁਬਿਧਿਭੋਗਤਹਿਤਿਨਕੀਆਮੋਹਿਤ੍ਰਿਦੇਹ
 ਨਕੋਲੀਆ॥ਤ੍ਰਿਖਤੋਸੋਅਤਿਹਿਤਉਪਜਯੋਰਾਜ
 ਕਹੁੰਚਿਤਤੋਬਿਸਰਾਯੋ॥੪॥ ਚੰਦ੍ਰਪਦੀ॥ਤ੍ਰਿਖਐਸੀ
 ਬਿਧਿਚਿਤਬਿਚਰਾ॥ਇਹੰਜਕਹੁੰਚਹੀਅਤਮਰਾ॥
 ਏਇਹੰਜੋਜੋਗੀਅਹਿਦੀਜੋ॥ਕਛੁਚਰਿਤਐਸੇਬਿ
 ਧਿਕੀਜੋ॥੫॥ ਚੰਦ੍ਰਪਦੀ॥ਸੇਵਤਸਮੰਨਿਪਤਿਕਹੰਮਰਿ
 ਯੋਗਾਡਿਤਹਿਇਹੰਭੰਤਿਉਚਰਿਯੋ॥ਰਾਜੋਰਾਜੋਗੀ
 ਅਹਿੰਦੀਨਾ॥ਅਪਨਭੇਸੋਜੋਗਕਹੁਲੀਨਾ॥੬॥ ਸ੍ਰੀ
 ਬਾਹੁ॥ਸ੍ਰੀ॥ਸੇਵਪਦਾ॥ਜੋਗਭੇਸੋਪਰਤਨਿਪਭਏ॥
 ਦੇਇਹੰਜਬਨਹਿਉਠਿਗਏ॥ਹਮੁੰਰਾਜੋਗੀਅਹਿ
 ਦੇਹੋ॥ਨਾਥਗਏਜਿਤਤਹਿਸਿਧੈਯੋ॥੭॥ ਨ੍ਰਿਸ਼ੰਕਾਰਜੀ॥
 ਸ੍ਰੀ॥ਸੰਤਿਸੰਤਿਸੁਭਪ੍ਰਜਾਬਖਾਨਿਯੋਜੋਨਿਪਕਹਿਯੋ
 ਵਹੈਹਮਮਨਿਯੋ॥ਸਭਹਨਰਾਜੋਗੀਅਹਿੰਦੀਨਾਭੇਰ
 ਅਭੇਰਮੂਕੁਨਹੀਚੀਨਾ॥੮॥ ਕਾਓਰਾਜਾ॥੮॥ ਮਰਿ
 ਨਿਪਤਕਹੁੰਚੰਚਲਕੀਯੋਅਪਨਕਾਜਾ॥ਸਕਲਪ੍ਰ
 ਜਾਡਹੀਪਗਨਦੈਜੋਗੀਕਹੁੰਰਾਜਾ॥੯॥ ਚੰਦ੍ਰਪਦੀ॥ਇਹੰਬਿ
 ਧਿਰਾਜੋਗੀਅਹਿਦੀਆ॥ਇਹੰਛਲੇਸੋਪਤਿਕੋਬਧਿ

ਕੀਆ ਮੁਖ ਅਬਲਗਭੇਰਨਪੈਵੈ॥ ਅਬਤ
 ਕਾਇਸਰਜਕਮੈਵੈ ॥ ੨੯ ॥ ੩੫ ॥ ੩੫ ॥ ੩੫ ॥
 ੩੫ ॥ ੩੫ ॥ ੩੫ ॥ ੩੫ ॥ ੩੫ ॥ ੩੫ ॥ ੩੫ ॥ ੩੫ ॥
 ੩੫ ॥ ੩੫ ॥ ੩੫ ॥ ੩੫ ॥ ੩੫ ॥ ੩੫ ॥ ੩੫ ॥ ੩੫ ॥
 ਮੰਤਰੇ ॥ ਗਾਏ ॥ ਪਈ॥ ਬਿਜੈ ਨਗਰ ਇਕਰਜਬਖ
 ਨੀਅਤਾਜਕੋੜਸਵੇਸਸਤਮਨੀਅਤੁ ਬਿਜੈਸੈ
 ਜਿਹੰਨਮਨਿਪਤਿਬਗਾ ਬਿਜੈਮਤੀਗਨੀਜਿਹੰਨਕੇਘਰ
 ॥੧॥ ਚਉਪਈ॥ ਅਜੈਮਤੀਤੁਸਰਤਿਹੰਨੀ॥ ਜਕੇਕਰ
 ਨਿਪਰਹਬਿਕਨੀ॥ ਬਿਜੈਮਤੀਕਿਸੁਤਇਕਧੰਮ॥
 ਸੀਸੁਲਤਨਸੈਨਤਿਹੰਨਮ॥ ੨॥ ਚਉਪਈ॥ ਬਿਜੈਮ
 ਤੀਕੋਰੁਪਅਪਗਾਜਸੰਗਨਹੀਨਿਪਤਿਕੋਘਰਗਾਅ
 ਜੈਮਤੀਕੀਸੁੰਦਨਕਯਾ॥ ਜਿਨਗਜਕੋਚਿੰਤਕੁਭਯ
 ॥੩॥ ਚਉਪਈ॥ ਤਕੇਹਤਰੈਨਰਿਨਪੁਗਾਜੈਸੀਭੰਤ
 ਗੋਮਹਿੰਮਗਾਦੁਤਿਨਹਿਕੋਧਮਨਜੈਵੈ॥ ਤਤੋਤਰੁਨ
 ਅਧਿਕਕੁਰੈਵੈ॥ ੪॥ ਚਉਪਈ॥ ਅਗਿਆਚਲਤ
 ਤਵਨਕੀਰੇਸਾਗਨੀਭਈਨਿਪਤਿਕੋਭੇਸਾ॥ ਘਹਿਸਿ
 ਨਹਿਦੁਤਿਯਜਿਯਗਖੀ॥ ਬੋਧਿਕਚੈਰਪ੍ਰਗਟਅਸੁਭ
 ਖੀ॥ ੫॥ ਗਨੀਦਾਜਬੋਰਸਾਚਉਪਈ॥ ਘਰਜਕਹੰਜਿ
 ਤੈਖਪਵੈ॥ ਮੁਖਮੰਗੈਮਤੈਸੋਪਵੈ॥ ਤਬਚਲਿਚੈਰ
 ਨਿਪਤਿਪਹਿੰਗੋਗੋਗੀਬਪੁਤਿਹੰਨਕੋਠਹੋਘਾ॥ ੬॥ ਚਉ
 ਪਈ॥ ਚਉਪਈ॥ ਜਉਤਮਕੋਹਤੁਕੋਉਪ

ਈ॥ ਜਿਉ ਤਿਉ ਕਹਿ ਤਿਹੰ ਬਗੀਖ ਵਈ॥ ਗੰਗੀ ਭਯੋ ਅ
 ਗੰਗੀ ਤਨ ਸੀ॥ ਭੇਵ ਅਭੇਵ ਨ ਪਾਵਤ ਜੜਕੇ ॥ ੧੮੨ ॥
 ਠਾ॥ ਭਛਤ ਬਗੀਪੇਟ ਤਿਹੰ ਛੁਟਾ॥ ਸਾਵਨ ਜਾਨੁ ਪਨਾ ਛੁ
 ਟਾ॥ ਦੁਸਰ ਬਗੀਖ ਭਕੇ ਕਾਜੈ॥ ਜੋਗ ਵਗੀਖ ਵਈ॥ ਜੈ॥
 ਚਉਪਈ॥ ਤਤੋ ਅਧਿਕ ਪੇਟ ਛੁਟਿ ਗਯੋ॥ ਖਾਤੋ ਬਹੁ ਬਿ
 ਹਬਲ ਨਿਪ ਭਯੋ॥ ਸੰਨਿ ਭਯੋ ਇਹੈ ਬੈਰ ਉਚਗਾ॥ ਇਹੰ
 ਬਿਪਿਕੀ ਖਉ ਪਚਗ ਬਿਚਰਾ॥ ੧੮੩ ॥ ਚਉਪਈ॥ ਰਸ ਤੇਲੇ
 ਅਹਿ ਛੇਨ ਮੰਗਾਈ॥ ਬਹੁ ਬਿਖੁ ਵੇਕੇ ਸੰਗਾ ਮਿਲਾਈ॥ ਧੁ
 ਰੀ ਅਤ ਵਨ ਕੇ ਅੰਗਾ॥ ਚਮਗਾਯੋ ਤਕੇ ਤਿਹੰ ਸੰਗਾ॥ ੧੮੪ ॥
 ਚਉਪਈ॥ ਹਇਹ ਇਹ ਜਾਜ ਬਕਗੈ॥ ਤਿਮ ਤਿਮ ਬੈਰ
 ਇਹੰ ਤਉ ਚਗੈ॥ ਖੋਕੇ ਅਧਿਕ ਬੇਲ ਨ ਰੇਹਾ॥ ਮੁੰਦ ਬ
 ਵਨ ਜਾ ਕੇ ਲੇਹਾ॥ ੧੮੫ ॥ ਚਉਪਈ॥ ਤਿਮ ਤਿਮ ਪੁੰਗੇ ਤਹੰ
 ਤਨ ਸੰਗਾ॥ ਹਇਹ ਇਤਿਮ ਨਿਪ ਤਿਉ ਚਗੈ॥ ਭੇਰ ਅਭੇਰ
 ਨ ਕਿਨਹੂੰ ਚੀਨੈ॥ ਇਹੰ ਛਲ ਪੂਨਤ ਵਨ ਕੇ ਲੀਨੈ॥ ੧੮੬ ॥
 ਚਉਪਈ॥ ਇਹ ਛਲ ਸਾਥ ਨਿਪ ਤਿਕਹੂੰ ਮਗਾ॥ ਅਪਨੇ
 ਛੰਤ ਪੁੰਤ ਸਿਰ ਛਗਾ॥ ਸਭ ਸਉ ਅਨਕਹੂੰ ਰੇਤ ਨਿਕਾਰਿ
 ਯੋ॥ ਭੇਰ ਅਭੇਰ ਨ ਕਿਨਹੂੰ ਬਿਚਾਰਿ ਯੋ॥ ੧੮੭ ॥ ਇਤਿ ਸ
 ਚਮਤ ਪਾਖਾਨੀ ਤਿਹੰ ਰੇਤ ਕੇ ਭੂਪ ਮੰਤ੍ਰ ਸੰਬਾਰੈ
 ਸੈ ਅਸੀ ਚਰਿਤ ਸਾਪਤ ਮਸਤ ੨੦॥ ੫੩੭ ॥ ਅ
 ਯੁ॥ ਮੰਤ੍ਰ ਭੇਬ ਚਾਹਉ ਪਈ॥ ਅਮੀਕ
 ਗਨ ਇਕ ਸੁਨਾਨਿ ਪਾਣਾ॥ ਅਮਰ ਕਲਾ ਜਕੇ ਗ੍ਰਿਹ ਬਲਾ

Digitized by Panjab Digital Library | www.panjabdigilib.org

ਪ੍ਰਮਾਣਤਿਹੰਪ੍ਰਭਾਚਿਰਜੈ॥ ਸੁਰਨਰਾਸੁਰਨਿਰਖਿਮਨੁ
 ਲਾਜੈ॥ ੫॥ ਚਉਪਈ॥ ਕਿਨੁਮਤੀਵੇਸੇਹਿਤਕੀਯੋ॥ ਤਹਿ
 ਬੁਲਾਇਗਿਹੁਅਪਨੇਲੀਯੋ॥ ਕਮਭੋਗਤਸੋਦ੍ਰਿੜਕੀ
 ਆ॥ ਚਿਤਕੇਸੋਕਦੁਰਿਕਰੀਯੋ॥ ੬॥ ਚਉਪਈ॥ ਰਨੀ
 ਭੋਗਮਿੰਤਕੇਗਸਿਕੋ॥ ਇਹਿਬਿਧਿਬਚਨਬਖਾਨੈਯੋਹਿਸਿ
 ਕੋ॥ ਤੁਮਹਮਕੁੰਲੈਸੰਗਸਿਧਾਵਹੁ॥ ਪੀਖਚਰਿਤਕਛੁ
 ਐਸਬਨਾਵਹੁ॥ ੭॥ ਚਉਪਈ॥ ਮੰਚਉਪਈ॥ ਮਿੰ
 ਤਕਹਿਯੋਮੈਕਹੋਸੁਕਰੀਅਹੁ॥ ਭੇਰਪੁਰਖਦੁਸਰਨਉਚ
 ਗੀਅਹੁ॥ ਗੁਰੁਭਵਨਪੁਜਨਤੁਮਜੈਯੋ॥ ਤਬਹੀਹਿਤੁ
 ਹਿਤੁਕਹਿਯੋ॥ ੮॥ ਚਉਪਈ॥ ਪਤਿਤਨਭਾਖਿਦੇਹੋਗ
 ਈ॥ ਤਹੰਤੇਜਤਮਿੰਤਸੰਗਭਈ॥ ਕਿਨੁਪੁਰਖਭੇਰਨ
 ਯੋਜਨਾ॥ ਅਸਰਜਤਨਬਚਨਬਖਾਨਾ॥ ੯॥ ਚਉਪਈ॥ ਰਨੀ
 ਗੁਰੁਭਵਨਜਬਗਈ॥ ਸਿਵਜੂਥਿ
 ਖੈਲੀਨਸੋਭਈ॥ ਸਾਅਜੋਜਮੁਕਤਹਿੰਤਿਨਪਯੋਜਨ
 ਮਮਰਨਕੋਤਪਮਿਟਯੋ॥ ੧੦॥ ਚਉਪਈ॥ ਨਿ
 ਪਸੁਨਗੁਰੁਭਗਤਅਨੁਗਾ॥ ਧਨਿਧਨਿਤਿਯਹਿਬਖ
 ਨਨਲਗਾ॥ ਦੁਖਕਰਮਕੀਅਜਿਨਦਗਾ॥ ਪਲਪਲ
 ਪਤਿਤਕੇਬਲਿਹਗਾ॥ ੧੧॥ ਚਉਪਈ॥ ਇਕਾਨਾ
 ਚਰਿਤੁਪਾਮੀਸੰਬਾਰੇਸਾਜਾਸਾ॥ ਚਉਪਈ॥
 ਸਮਾਪਤਮਸਤੁ॥ ੨੨॥ ੫੩੬॥ ਅਨੁਗ੍ਰਹਿ
 ਮੰਤ੍ਰੀਯੋਬਾਗਾਚਮੁਪਈ॥ ਦੰਛਨਮੈਦਰਛਨੀਰਜਾ

ਵੱਡੇ ਰਾਨੀ ਸਰਤ ਜਾ ਜਾ ਸਮ ਅਵਰ ਨ ਦੁ ਸਰਾਨੀ ॥ ਵੰ
 ਛਨ ਵਤੀ ਬਸਤਰ ਜਪਾਨੀ ॥ ੧ ॥ ਰਵਿ ੧ ॥ ਵਛਨੀ ਗਇ
 ਏਕਤ ਚ ਕਗਾ ਰੂਪ ਮਾਨ ਜਨੁ ਦੁ ਤਿ ਖਰਿ ਵਕਗਾ ਤਕੀ
 ਜਾਤ ਪ੍ਰਭਾਨ ਹੀ ਕੀ ॥ ਜਨੁ ਕਛੁਲ ਚ ਬੇਲੀ ਰਹੀ ॥ ੨ ॥
 ਚੁ ੧ ॥ ਰੂਪ ਤਵ ਨੇ ਕੇ ਰਿਪ ਤਿ ਅਪਗਾ ਤਿਹ ਅਗੇ
 ਕਿ ਅਸੁਰ ਬਿਚਰਾ ਸੇਭ ਕਹੀ ਨਹ ਤੇ ਜਾਈ ॥ ਸਕਲ
 ਤਿ ਖਾਲ ਖਿਰਤ ਬਿਕਾਈ ॥ ੩ ॥ ਚੁ ੧ ॥ ਰਾਨੀ ਰਗ
 ਤਵ ਨੇ ਕੇ ਪਯੋ ॥ ਪੈਰ ਸਹ ਚੀ ਪਾ ਮ ਬੁਲਾਯੋ ॥ ਕਾ ਮ ਕੇਲ
 ਤੇ ਸੋ ਹੀ ਸਮਾਨੀ ॥ ਰਾਮ ਤਗਮ ਤ ਸਭ ਨਿਸਾ ਬਿਹਨੀ ॥ ੪ ॥
 ਕਾ ਬਿਖਾ ਚਾਗਾ ਚੁ ੧ ॥ ਜੈ ਸੋ ਤੇ ਨਿਪ ਤਿ ਕੇ ਰੂਪਾ ਤੇ
 ਸੇਈ ਤੇ ਕੇ ਤੇ ਸਰੂਪਾ ॥ ਜਾ ਸੋ ਅਟਕ ਕੁ ਅਰ ਕੀ ਭਈ ॥ ਨਿ
 ਪ ਕੀ ਬਤ ਬਿਸਰਿ ਕਰਿ ਗਈ ॥ ੫ ॥ ਚੁ ੧ ॥ ਰਾਨੀ ਤੇ ਸੋ ਤਿ
 ਰਾਨੀ ਕੇ ਭਯੋ ॥ ਰਾਜਾ ਸਥੇ ਤਤ ਜਿ ਦਯੋ ॥ ਮਰਾ ਅਪਿਕ
 ਨਿਪ ਤਿ ਕਹੰ ਪਿਐ ॥ ਰਾਜਾ ਸਿਧਾ ਸਨ ਜਗ ਬਿਠਯੋ ॥ ੬ ॥
 ਚੁ ੧ ॥ ਮਤ ਭਏ ਨਿਪ ਸੇਧ ਨ ਪਯੋ ॥ ਬਾਧਿ ਮਿਤ ਕੇ
 ਧਾਮ ਪਠਯੋ ॥ ਤੇ ਕੇ ਪ੍ਰਜਾ ਨਿਪ ਤਿ ਕਰਿ ਮਾਨਾ ॥ ਰਾਜਾ ਕੁੰਚ
 ਕਰ ਪਹਿਚਨਾ ॥ ੭ ॥ ਚੁ ੧ ॥ ਦੁਹੁ ਅਨ ਕੀ ਏ ਕੈ ਅਨੁ
 ਤਗਾ ॥ ਵਡੇ ਕਨ ਹੀ ਜਾਤ ਬਿਚਰਾ ॥ ਤ ਕੇ ਲੋਕ ਨਿਪ ਤਿ
 ਕਰਿ ਮੈਨੇ ॥ ਲਜਤ ਬਚਨ ਨਿਪ ਤਿ ਬਖਸੈ ॥ ੮ ॥ ਚੁ ੧ ॥
 ਰੰਗ ਵਧੈ ਸੋ ਕਰੀ ਅਰੰ ਕੇ ਰੰਗਾ ॥ ਤੈ ਅਤੀਤ ਪਾਤਿ
 ਬਨ ਗਯੋ ਤ ਜਿ ਕੈ ਸਕਲ ਸਮਾਜਾ ॥ ੯ ॥ ਚੁ ੧ ॥ ਰੰਗ

ਪਾਖਿਆਂ ਤੇ ਭਾਗ ਦੇ ਭਾਗ ਮੰਤ੍ਰੀ ਸੰਬ ਦੇ ਦੇਸ ਤੇ
 ਸੀਚਰਿਤ ਸਮਾਪਤ ਮੰਤ੍ਰੀ ॥ ੨੮ ॥ ੫੩੬ ॥ ੫੩੭ ॥
 ਮੰਤ੍ਰੀ ਬਾਚਾ ਭੁਖਾ ਮਾਧੂਰਤਵੰਤਾ ਹੋਤ ਦੇ
 ਕਰ ਜਾਪੁ ਜਾ ਸੈਣ ਨਾਮਾ ਪ੍ਰਾਪਤ ਪਲਨੀਧਾ ਮਤ ਕੇ ਸੁਖ
 ਮਾ ਪ੍ਰਾਪਤ ਲੋਗ ਜਕੀ ਸਚੈ ਅਨਮਨੈ ॥ ਤਿਸੈ ਦੁਸਰੇ ਜਨ
 ਰਾਜ ਪ੍ਰਮਾਨੈ ॥ ੫੩੮ ॥ ੫੩੯ ॥ ੫੪੦ ॥ ਸੁਧਾ ਸੈਣ ਨਾਮ
 ਹੈ ਭਿਤਤ ਕੋ ॥ ਹੋਰੀ ਬਾਲਾ ਲਖੈ ਨੈਨ ਵਕੋ ॥ ਨੂਹੈ ਜੈਨ
 ਤੈਨਾ ਬਿਧਤ ਬਨ ਯੋ ॥ ਨਗੀਨ ਗਨੀ ਗੰਧਰੀ ਕੋ ਨ ਜਾਯੋ ॥
 ੨ ॥ ੫੪੧ ॥ ੫੪੨ ॥ ਬਨ ਕਏ ਕਧਨ ਮਾਨ ਹੋਤ ਤਹੀ ॥ ਪ੍ਰਾਪਤ ਸੈ
 ਲਤਿ ਨਨਿ ਪਰਾਜ ਕਰਤ ਜਹੀ ॥ ਸੁਮਤ ਮਤੀ ਤਕੀ ਇਕ ਕੰ
 ਨਿਆ ॥ ਧਰਣੀ ਤਲ ਕੇ ਭੀਤ ਰਪ ਨਿਆ ॥ ੫੪੩ ॥ ੫੪੪ ॥ ਸੁ
 ਧਾ ਸੈਣ ਤਿਨ ਜੈ ਨਿਹਗਾ ॥ ਹਰ ਅਸਰ ਤੇ ਕੇਤਨ ਮਗਾ ॥
 ਪਠੈ ਸੁਚਰੀਤ ਹਿ ਬੁਲਾਯੋ ॥ ਸੇਨ ਰਧ ਮਨ ਵੈ ਕੇ ਅ
 ਯੋ ॥ ੫੪੫ ॥ ੫੪੬ ॥ ਨਹੰਨ ਹੰਜਿ ਮਜਿ ਮਦੁ ਕਰੈ ॥ ਤਿ
 ਮਤਿ ਮੁਹਰਿ ਸੁਝੀ ਕਰਗੈ ॥ ਅਪਿੰਦੁ ਤਿਕਤ ਹੰਪਠ
 ਵੈ ॥ ਕਿਉਂ ਹੰਧ ਮਮਿੰਤ ਨਹੀ ਅਵੈ ॥ ੫੪੭ ॥ ੫੪੮ ॥ ਜਿਉ
 ਜਿਉ ਮਿੰਤਨ ਅਵੈ ਧਾਮਾ ॥ ਤਿਮਤਿ ਮਮਤਿ ਬਿਯਕੁ
 ਲੁਭੈ ਬਾਮਾ ॥ ਬਹੁਤੁ ਤਿਨ ਤੋਧ ਮਯੁਟ ਵੈ ॥ ਪਲਪਲ
 ਪ੍ਰਾਤਿ ਤਿਹਿ ਧਾਮ ਪਠੈ ॥ ੫੪੯ ॥ ੫੫੦ ॥ ਸਹਸੁਤ ਬਹੁ
 ਬਿਧਿ ਕਰਿ ਹੀ ॥ ਸੁਧਾ ਸੈਣ ਸੰਤ ਦੀਨ ਯਗੀ ॥ ਤਬ ਅਬ
 ਲਾਖ ਹਮੰਤ ਪਕਯੋ ॥ ਇਕ ਦੁਤੀ ਕਹੰਤ ਹੰਪਠ ਯੋ ॥ ੫੫੧ ॥

ਕ

ਚਰਿਤ੍ਰਾ ਚਲੀ ਚਲੀ ਸੁਚਰਤੰਗਈ॥ ਜਿਹੰ ਗ੍ਰਿਹ
 ਸੁਪਮਿਤ ਵਕੀਰਈ॥ ਪਕਰਿਭੁਜ ਤੋ ਸੇਵਤ ਜਗੋਯੋ॥
 ਚਲੁ ਅਥੈ ਨਿਪਤਿ ਖੰਡਿ ਬੁਲਾਯੋ॥ ੧॥ ਚਰਿਤ੍ਰਾ
 ਮੁਰਖ ਕਛੁ ਬਤਨੀ ਪਈ॥ ਸੁਚਰਿਤੰ ਸੰਗ ਕਰਿ
 ਲਿਆਈ॥ ਬੈਰੀ ਸੁਤ ਸਾਕੀ ਜਾਨੈ॥ ਲੈ ਆਈ ਮਿਤ
 ਵਕੁੰਤੰ ੧॥ ੨॥ ੩॥ ਉਹਿ ਮੁਰਖ ਐਸੇ ਜੀਯਾ
 ਨਾ॥ ਸੁਤ ਕੋ ਛਲਨ ਪਛਨਾ॥ ਗਨੀ ਅਟਕ ਸੁਮੁਹਿ
 ਪਰਗਈ॥ ਤਤੋ ਮੈ ਬੁਲਾਵਤ ਰਈ॥ ੧॥ ੨॥ ੩॥
 ੪॥ ੫॥ ੬॥ ਤਕੇ ਸਾਥੇ ਗਮੈ ਕਰਿਯੋ॥ ਭੀਤ ਭੀਤ
 ਕੇ ਅਸਨ ਪਰਿਯੋ॥ ਨਿਪਨ ਗੀਕੁੰ ਅਧਿਕ ਰਿਝੈਯੋ॥ ਜੇ ਮੁ
 ਖਿ ਮਗਿਯੋ ਸੇਈ ਪੈਯੋ॥ ੧॥ ੨॥ ੩॥ ਕਾਛੇ ਬਾਗ ਚਰਿਤ੍ਰਾ ਸਾ
 ਹੁ ਸੁਤ ਸੇਰੀ ਨ ਸੰਗਾ॥ ਲਾਖਿ ਤਭਯੋ ਨਿਪਕੀ ਅਰਪਗ
 ॥ ਮੁਰਖ ਭੇਦ ਅਭੇਦ ਨ ਪਯੋ॥ ਇਹ ਛਲੇ ਅਪਨੇ ਮੁਰਖ
 ਭਯੋ॥ ੧॥ ੨॥ ੩॥ ਸੁਤ ਕੋ ਨਿਪਤਿ ਖੰਡ ਜਾਨਤ ਭੀ
 ਮਨ ਮਾਹਿ॥ ਮੁਰਖ ਮਨ ਤੋ ਕੋਭ ਜਭੇ ਵਪਛਨ ਨਹਿ॥
 ੧॥ ੨॥ ਇਤਿ ਸੁਚਰਿਤ੍ਰਾ ਖਿਰਾ ੩॥ ਚਰਿਤ੍ਰਾ ਪਮ
 ਤਾ ਸਾਥੇ ਵੇਦ ਸਚ ੪॥ ਸਾਥੇ ਸਾਥੇ ਸਾਥੇ ਸਾਥੇ
 ੨੮੪॥ ੫੪੯॥ ਅਗਲੀ॥ ਮੰਤ੍ਰ ਬਾਗਿਯ
 ਜੀਗ ਪ੍ਰਕਾਸ਼ ਨੈਦ॥ ਰਿਸਾ ਬਰਣੀ ਮੈਰੈ ਏਕ ਰਾਜਾ ਸੁ
 ਵਤੁਲ ਦੁਜ ਬਿਪਤੇ ਨ ਸਾਜਾ॥ ਬਿਖਿਅਨ ਮਤ
 ਕੀ ਸੁਤ ਏਕ ਸੇਯੋ॥ ਸੁਗੀ ਅਸੁਗੀ ਨਗਨੀ ਤੁਲਿਕੈਯੋ॥ ੧॥

ਭਜੰਗ ਆਤਮੰਦ ਪ੍ਰਭ ਸੈਣਨ ਮਹੈਤ ਹਿਤਤਾ
 ਤਿਉ ਲੋਗ ਮੈਂ ਬੀਰ ਬੈਕੋ ਬਿਖਿਤਾ ਤਹੈ ਏਕ ਅਯੋ
 ਬੈਰੋ ਛੰਤ ਪਗੀ ਸਭੈ ਸਸਤ ਬੇਤਾ ਸੁ ਬਿਦਿ ਆਧਿਕਰੀ
 ॥੨॥ ਭਜੰਗ ਪ੍ਰਿਅਤਮੰਦ ਪ੍ਰਭ ਸੈਣ ਅਯੋਜਤੰਬ
 ਗਨੀਕੋ ਪ੍ਰਭ ਹੋਰਿਤ ਕੀ ਬਛਿਯੋ ਨੰਦ ਜੀਕੋ ਤਹੈ ਬੈ
 ਲਿਸੁ ਹਿਰਥੈ ਛਕੀਨੋ ਪਿਛੈ ਭਯੋ ਪੈਂਤ ਤੇ ਕੁਸੁਲੀ
 ਨੋ ॥੩॥ ਭਜੰਗ ਪ੍ਰਿਅਤਮੰਦ ਜਬੈ ਬਗਨੀਕੋ ਸੁਤਉਨੈ
 ਨਿਹ ਗਿਯੋ ਇਹੈ ਆਪਨੇ ਚਿਤ ਮਹੀ ਬਿਚਰਿਯੋ ਕਛੁ
 ਕਲਈਹੈ ਅਬੈ ਸੈਨ ਕੀਜੋ ਪ੍ਰਭੈ ਕੋ ਕੋ ਗ੍ਰਮ ਕੋ ਪੈ
 ਥਲੀਜੋ ॥੪॥ ਭਜੰਗ ਪ੍ਰਿਅਤਮੰਦ ਖਰੇਬ ਜਕੀਨੇ
 ਪ੍ਰਭੈ ਕੋ ਸੋਯੋ ਸਭੈ ਆਪਨੇ ਚਿਤ ਕੋ ਸੋਕ ਖੋਯੋ ਤਹੈ
 ਰਾਜ ਕੀਨੋ ਇਹੈ ਆਪਨੇ ਬਿਚਰਿਯੋ ਪ੍ਰਭ ਸੈਣ ਕੋ ਸੋਢੇ
 ਜਉ ਨਿਹ ਗਿਯੋ ਤਿਯੋ ਮੈ ਇਸੀ ਕੀ ਯਹੈ ਨਥ ਮੇਗੀ ਬ
 ਰੀ ਇਸੈ ਮੈ ਭਈ ਆਜ ਚੋਗੀ ॥

॥੫॥ ਭਜੰਗ ਪ੍ਰਿਅ
 ਤਮੰਦ ਨਿਸਸੈ ਇਹੈ ਚਿਤ ਮੈ ਬਲ ਅਨੀ ਇਸੀ ਕੋ
 ਬੈਰੋ ਕੈ ਤਹੈ ਜਧਨੀ ਤਹੈ ਏਕ ਪੰਤੀ ਸੁਭ ਗੀ ਨਿਹ ਗੀ
 ਇਹੈ ਚੰਦ ਲਾ ਚਿਤ ਮਹੀ ਬਿਚਰੀ ॥੬॥ ਭਜੰਗ ਪ੍ਰਿਅ
 ਤਮੰਦ ਚਹਿਯੋ ਪਤਿ ਕੋ ਕੁਸੁ ਬੈ ਚਉ ਪਗੀ ਰੋਥੇ
 ਕੀ ਸਸਨ ਕੀ ਬਿਚਰੀ ਪਗੀ ਪਤਿ ਕੋ ਕੁਸੁ ਚਉ ਪਗੀ
 ਗੀ ਬਿਧਤ ਉਸੈ ਨਰ ਕੋ ਮੈ ਭਗੀ ॥੭॥ ਭਜੰਗ ਪ੍ਰਿਅ

੫੨
 ਰਜਕੀਯਾ ਬਿਖਾਨ ਮਾਈ ॥ ਬਿਲਕਿਯੋ ਤਿਸੈ
 ਸੁਪਿਤਉਨੈ ਨਧਈ ॥

ਲਈ ਲਾਇਕੀ ਮਤੀ ਜਾ ਨਿਕਰੀ

੨੨੨ ॥ ਗੁਰੀ ਸੰਕਲੀ ਨੀ ਤਉ ਭਧ ਪਤੀ ॥ ਕਚੈ ਭਧ ਮਾ
 ਤੀ ਛਿਪੈ ਉਘੈ ॥ ਮਨੇ ਨਿਰਧਨੀ ॥ ਰਿਧ ਪਯੋ ਨਿ
 ਤੈ ॥ ੧੨੨ ॥ ਪ੍ਰਭਾਤ ਚੈ ਚੰਦ ਲਾਚਿਤ ਮੈ
 ਛੋਂ ਬਿਚਰੀ ॥ ਤਿਸੈ ਜਾਨ ਕੈ ਨ ਥਪਤੀ ਉਘੈ ॥ ਜੋ
 ਉਨ ਥਰੀ ਮਾਨ ਪਤੀ ਨਿਹੈ ॥ ਨ ਤ ਕੋ ਬਧ ਤਾ ਮਾ
 ਨ ਕਰਤੈ ॥ ੧੨੩ ॥ ਪ੍ਰਭਾਤ ਚੈ ॥ ਹੁਤੈ ਏਕ ਰਾਜਾ
 ਤਹ ਛੰਤ ਪਗੀ ॥ ਪ੍ਰਭਾਤ ਸੈਣ ਕੇ ਪ੍ਰਣ ਕੋ ਹੰਤ ਚਰੀ ॥ ਤਿ
 ਨ ਛਿੰ ਮਾ ॥ ਏਹੈ ਚਿਤ ਕੇ ਮਾ ॥ ਫੁਕੀ ਨੀ ॥ ਸੋਈ ਲਿਖਿ
 ਕੈ ਪੰਤ ਕੇ ਮਾ ਪਿਰੀ ਨੀ ॥ ੧੨੪ ॥ ਗੁਰੀ ਪ੍ਰਭਾਤ ਚੈ ॥
 ਬਿਖਾਨ ਮਜ਼ਰੀ ਸੁਪੁੰਤੀ ਅਪਗਾ ॥ ਤਿਸੀ ਓਗਲਿ
 ਖਿਪੰਤ ਕੇ ਮਾ ॥ ਫੁਕੀ ਪ੍ਰਭਾਤ ਸੈਣ ਅਯੋਜ ਬੈਜਾਨ
 ਲੀਜੋ ॥ ਬਿਖੈ ਲੈ ਤਿਸੀ ਕਲ ਮੋਤ ਸੁਰੀਜੋ ॥ ੧੨੫ ॥
 ਪ੍ਰਭਾਤ ਚੈ ॥ ਗੁਰੀ ਪਤਿ ਕੋ ਬਾ ॥ ਚਿਕੋ ਚੰਉ ਕੋ ਚਿਤੈ
 ॥ ਕਿਯੋ ਮੰਤ੍ਰ ਇਕੀ ਮੰਤ੍ਰ ਛਹਿਤੈ ॥ ਲੀਯੋ ਅੰਜਕੈ
 ਅੰਜਨੈ ਭਧਿ ਘੀ ॥ ਬਿਖਾ ॥ ਬਿਖੈ ਕੋ ਰੇ ਨ ਤੋ ਕੇ ਸੁ
 ਰੀ ॥ ੧੨੬ ॥ ਗੁਰੀ ਪ੍ਰਭਾਤ ਚੈ ॥ ਗੁਰੀ ਜਤ ਬਲ
 ਤ ਬੈਰਾ ਜਾਗੋ ॥ ਵਹੈ ਪੰਤਿ ਕਾ ਭਧ ਲੈ ਕੈ ਨੁਗੋ ॥ ਪਿ
 ਤ ਤਉ ਨ ਕੇ ਅਨ ਕੇ ਭਧੀ ਨੀ ॥ ਸੁਨਿਯੋ ਮੰਤ੍ਰ ਕੋ ਨ
 ਮੁਲੈ ਭੁਪ ਚੀ ਨੀ ॥ ੧੨੭ ॥ ਗੁਰੀ ਪ੍ਰਭਾਤ ਚੈ ॥ ਗੁਰੀ
 ਪਤਿ ਕੋ ਛਹਿ ਕੈ ਭੁਪ ਚੀ ॥ ਏਹੈ ਬਾਤ ਗੁਰੀ ਲਿਖੀ
 ਮੰਤ੍ਰ ਸਾਚੀ ॥ ਬਿਖਾ ॥ ਬਾਚ ਪੰਤੀ ਉਸੀ ਕਲ ਦੀ

ਕੀ

ਜੋ ਘਰੀਏ ਕਬਲ ਬਰਾਜਾਨ ਕੀਜੋ ॥੧੫॥ ਕਵਿ
 ਬਾਚੁ ਭੁਜੰਗ ਪ੍ਰਯਾਤਕੁ ॥ ਭੁਜੰਗ ਜਕੰਨਿਆ ਮ
 ਹਰਾਜ ਦੀਨੀ ॥ ਕਹੰ ਚੰਚਲਾ ਚੋਸਟ ਚਉਕੀਨੀ ॥ ਕ
 ਭੁਭੇਰਤ ਕੇ ਸੁਰਾਜੇ ਨਪਯੋ ॥ ਪ੍ਰਭ ਸੈਣਾ ਜਾਤਿ
 ਸੋ ਬਿਖਾਤਿ ਯੋ ॥੧੬॥ ਇਤਿ ਮੁਕਤਾ ਤਪਸਿ
 ਗੋਪਾ ਚਰਿਤ੍ਰ ॥ ਤ੍ਰਿਸੰਕਾਰ ਨਪਚਾ ਸਿ
 ਰਿਤ ਸਮਧਣ ਸੁਤੁ ॥ ੨੦੫ ॥ ੫੪੩ ॥ ਅਖ ॥

ਮੰਤ੍ਰੀ ਯਾਚਾਵੇ ਹਰਾਘਟ ਮਪੁਰ ਕੁਰਗਥਿ
 ਥੈਏ ਕੁਮੁਗਲ ਕੀ ਬਾਲਾ ਭ੍ਰਤ ਸਾਥ ਚਰਿਤਿ ਨਕੀਯੋ
 ਸੁਸੁਨੁ ਨਿਪਲਾ ॥੧॥ ਚਉਪਈ ॥ ਸਵਰਨਿ ਮਿਤ ਭ੍ਰਤਤਿ
 ਹੰਗਯੋ ਖਟਕ ਮਇ ਅਧਿਕ ਪਨਲਿ ਅਯੋ ਨਿਸਕੁੰਧ
 ਮਭਗਨ ਕੇ ਅਯੋ ਕੰਠ ਲਗਤਿ ਨੇਮੋ ਜਤਾਯੋ ॥੨॥
 ਚਉਪਈ ॥ ਅਪਨੀ ਸਕਲ ਬਿਥਤਿ ਨਿਭਖੀ ਜੋ ਜੋ ਬਿਤ
 ਈਸੋ ਸੋ ਅਖੀ ॥ ਜੁਪਨੁ ਤੇ ਸੰਗ ਖਟਕ ਮਯੋ ਸੋ ਭਗਨੀ
 ਕਹੰ ਸਕਲ ਰਿਖਯੋ ॥੩॥ ਚਉਪਈ ॥ ਮਯਮ ਬੇਗਮਤ
 ਕੇਨਾ ਮਾਭਈ ਕੋ ਮਹਾਜਿਨ ਬਾਮਾ ॥ ਸਬਹੀ ਰਿਗਥੀਨ
 ਕਹਿਲੀਨਾ ॥ ਆਪ ਚਰਿਤ੍ਰ ਸੁਮੈ ਸੋ ਕੀਨਾ ॥੪॥ ਚਉਪਈ ॥
 ਚਉਪਈ ॥ ਭਗਨੀ ਰਿਗਥੀ ਬਿਲੋਕ ਕਹਿਲੋ ਭਸਮੁਰ
 ਕੇ ਮਾਧਿ ॥ ਨਖ ਸਿਖਲੋ ਭੁਭਤ ਭਈ ਸੁਪਿਨਹੀ ਜਿਅ
 ਮਾਧਿ ॥ ਪਾਜਉ ॥ ਭ੍ਰਤ ਵਤ ਭਗਨੀ ਨ ਬਿਚਗਾਪ
 ਸੀਤਰ ਕੰਠ ਮਹਿ ਮਗਲੀਨ ਲੁਟਿ ਸਕਲਤਿ ਪਨੇਕੀ ॥

Digitized by Panjab Digital Library | www.panjabdigilib.org

ਗੁਨੀ॥ ਦੁਹਿਤ ਸੋਇ ਭੰਤ ਬਖਾਨੀ॥ ੨॥ ਨਾਮੁ ਬਾਜ ਸੁਤ
 ਸੀ॥ ਜਪੁ ਪਈ॥ ਜਉ ਇਹ ਧਾਮ ਨਿਪਤਿ ਕੇ ਹੋਤੈ॥ ਤਉ ਤੁਮ
 ਰੇਲਾ॥ ਇਕ ਬਰੇ ਕੇ ਬੋ॥ ਅਬ ਮੈ ਅਸ ਕੂੜੁ ਕੋਉ ਪਉ॥ ਐਸ
 ਹੀ ਬਹੁਤ ਹਿਅ ਨਿਮਿਲਾਉ॥ ੪॥ ਅਤਿ ਲਾ॥ ਤਨ ਕੁੰ ਅ
 ਰੇ ਪੁਨ ਕਜ ਬ ਅਸ ਕਾਨ ਪਗੀ॥ ਦੇਖਿ ਰਹੀ ਤਿਹੰ ਰਮੈ ਨ
 ਅਰਮ ਰਭੀ॥ ਮੇਰਿ ਰਹੀ ਮਨ ਮਹਿ ਨ ਪ੍ਰਗਟ ਜਤੈ॥ ਯੋਹਿ
 ਪਲ ਪਲ ਬਲ ਬਲ ਜਤੀ॥ ਰਿਵਸ ਗਵੇਯੋ॥ ੫॥ ਜਉ
 ਪਈ॥ ਰੈਨ ਭੇਸੁ ਚਰੀ ਬੁਲਾਈ॥ ਚਿੰਤ ਬਿਥਤਿ ਹੰਸ
 ਕਲ ਸੁਨਈ॥ ਜਉ ਤਿਹੰ ਦੈ ਮਿਲਾਇ ਮੁਹਿ ਪਿਯਾਗੀ॥ ਤਉ
 ਜੋਨ ਤੁਹਿ ਤੁਹ ਮਗੀ॥ ੬॥ ਜਉ ਪਈ॥ ਕਹਿ ਯੋਕੁੰ ਵਰਸੁ
 ਚਰ ਸੇਜਨਾ॥ ਭੇਰਨ ਦੁਸਰ ਕਾਨ ਬਖਾਨਾ॥ ਤਤ ਛਿਨ
 ਵਰਤ ਵਨ ਪਹਿਗਈ॥ ਬਹੁ ਬਿਧਿ ਤਹਿ ਪ੍ਰਬੋਧ ਤਭ
 ਈ॥ ੭॥ ਜਉ ਪਈ॥ ਬਹੁ ਬਿਧਿ ਤਹਿ ਪ੍ਰਬੋਧ ਜਤਈ॥ ਜਿ
 ਉਤਿ ਉਤਹਿ ਤਹੰ ਲੈਅਈ॥ ਮਾਗੁ ਕੁੰ ਅਗ ਬਿਲੋਕਤ
 ਜਹੰ॥ ਲੈ ਪੁੰ ਚੀ ਮਿਤ ਵਕੁੰ ਤਹੰ॥ ੮॥ ਜਉ ਪਈ॥ ਲਾਖਿ
 ਤਿਹੰ ਕੁੰ ਵਰ ਪੁੰ ਲਿਤ ਭਈ॥ ਜਨ ਕਰੰ ਕਰੇ ਵੈ ਨਿਪਿ ਪਈ॥
 ॥ ਬਿਹਸਿ ਬਿਹਸਤਿ ਹੰ ਕਠਲ ਗੋਯੋ॥ ਮਨ ਮਾਨ ਤੋ ਕੋ ਭਗ
 ਕਮਾਯੋ॥ ੯॥ ਜਉ ਪਈ॥ ਤੋ ਕੇ ਦੁਸਰਿ ਹੰਦੀ ਅਕਗੀ॥ ਸੀ
 ਸਰਹੀ ਧਰਿ ਸਖੀ ਪਗਨ ਪਗੀ॥ ਤਵ ਪ੍ਰਸਾਦ ਮੈ ਮਿਤ ਹਿੰ ਲ
 ਹਿੰਯੋ॥ ਕਹੰ ਕਹੰ ਤੁਹਿ ਜਨਤ ਕਹਿੰਯੋ॥ ੧੦॥ ਜਉ ਪਈ॥
 ॥ ਸਖੀ ਸੀ॥ ਚਉ ਪਈ॥ ਅਬ ਕੁਛੁ ਐਸ ਚਰਿਤ ਬਨਈ॥ ਐ

ਜਬ ਭਯੋ॥ ਤਕੁ ਭੇਸਨ ਸਿਕਰ ਯੋ॥ ਲੈਗੀ ਕੁੰਤਰਿ
 ਰਿਖ ਯੋ॥ ਸਭ ਹਨੇਰੀ ਯੋਹੁ ਲਾਸ ਯੋ॥ ੨੦॥ ਸਾਹੀ ॥ ਚਾ
 ਸੀ ਪੁਤ੍ਰ ਚਲਿ ਪਰ॥ ਜੈ ਮੈ ਕਹੈ ਸੁਨਹੁ ਨਿਪਨ ਗੀ॥ ਇਹ ਸਵੈ
 ਪੁਤ੍ਰ ਮਾਪ ਨ ਦੁਲਾਗੀ॥ ਰਾਜਾ ਸਾਥ ਨ ਭੇਦ ਬਖਸੇ॥
 ਮੈ ਬਚਨ ਸਤਿ ਕਰਿ ਮੈ॥ ੨੧॥ ਲਖੀ॥ ਜਉ ਇਸ
 ਕੋ ਰਾਜਾ ਲਹਿ ਲੈਯੋ॥ ਭੁਲਤਿ ਹੋਧ ਮਨ ਮੈਯੋ॥ ਲੈ ਯਕ
 ਉਕਸਿ ਪੈ ਨਿਜ ਨਗੀ॥ ਮੁਖ ਬਏਗਿ ਤੋਤੁ ਮਪਿ ਯੀ॥ ੨੨॥
 ਕਾਛੇ ਬਾਜਾ ਚਲਿ ਪਰ॥ ਭਲੀ ਕਹਿ ਤੁਹਿ ਤਹਿ ਬਖਨੀ॥
 ॥ ਤਿਯ ਚਰਿਤ੍ਰ ਗਤਿ ਕਿਨੁ ਨ ਜਾਨੀ॥ ਤਿਹੁ ਕਹੁ ਭਵਨੁ ਸੁ
 ਤ ਕੇ ਰਖਾ॥ ਭੇਦ ਨ ਭੁਲ ਨਿਪਤਿ ਤਨ ਭਾਖਾ॥ ੨੩॥ ਲਖੀ
 ਪਈ॥ ਚਹਤੁ ਤੁਹਿ ਨਿਪ ਸੁਤ ਸੁਭ ਈ॥ ਇਹੋ ਛਲ ਸੈ ਸ
 ਹਰ ਛਗਿ ਗਈ॥ ਤਕੁ ਪ੍ਰਗਟ ਪਾਸ ਮਹਿ ਰਖਾ॥ ਨਿਪਹਿ
 ਭੇਦ ਕੋ ਉਤ੍ਰੀ ਯਨ ਭਾਖਾ॥ ੨੪॥ ਕਾਛੇ ਬਾਜਾ ਚਲਿ ਪਰ॥ ਇ
 ਹੋ ਚਰਿਤ੍ਰ ਤਿਨ ਚਲਾ ਲਹਿ ਯੋ ਮਾਪ ਨੇ ਯਾਗਾ॥ ਸਭ ਤਿ
 ਯ ਮੁਖ ਬਏਗੀ॥ ਸਕਨ ਕੋ ਉਚਿ ਰਗ॥ ੨੫॥ ਲਖੀ॥ ਸੁ
 ਹਨ ਨਗ ਭੁਜੰਗ ਸਭ ਨਗ ਬਪੁਰੇ ਕਿਨ ਮਾਂਹਿ॥ ਦੇਵ ਅ
 ਦੇਵ ਤਿਯ ਨ ਕੋ ਪੂਛਨ ਤਨਹਿ॥ ੨੬॥ ਲਖੀ॥ ਪਾਖਾ
 ਪਾਖਾ॥ ੨੭॥ ਲਖੀ॥ ੨੮॥ ਲਖੀ॥ ੨੯॥ ਲਖੀ॥
 ਸੀ ਚਰਿਤ੍ਰ ਸਾਧਨ॥ ੩੦॥ ਲਖੀ॥ ੩੧॥ ਲਖੀ॥
 ਜੀ॥ ਮੰਤ੍ਰੇ ਬਾਜਾ ਚਲਿ ਪਰ॥ ਸੁਨ ਸੁਭ ਬਗ
 ਦਰ ਕੇ ਦੰਛਨ ਸੈਨ ਨੇਸਾ॥ ਦੰਛਨ ਦੇਤ ਕੇਤੁ ਰਨ ਹਤੁ ਸੁ

ਗਤਿ ਕੇ ਭੇਸ ॥ ੧ ॥ ਚੁ ॥ ੧ ॥ ਕਮਲ ਕੇ ਰਇ ਕਸ ਭ
 ਸਤ ਤਹਾ ॥ ਜਸ ਮਦੁ ਸਰ ਭਯੋ ਨ ਮਹਿ ਮਹਾ ॥ ਤਿ ਜਵ
 ਨ ਬਲ ਵਨ ਪਰੰ ॥ ਜਹ ਚਹੁ ਦੇ ਸਮੈ ਛੰਡੀ ॥ ੨ ॥
 ੧ ॥ ਜਬ ਗਨੀ ਤਿਹੁ ਕੁੰ ਅਰੁ ਪਚਿਲੇ ਕਨੈ ਨ
 ॥ ਰਹੀ ਮਗਨੁ ਮੈ ਨ ਮਦ ਬਿਸਰਿ ਗਏ ਸਭ ਐਨ ॥ ੩ ॥
 ੧ ॥ ਚਤੁਰ ਸਹ ਚਹੁ ਕੁੰ ਅਰੁ ਕਹੀ ॥ ਅਨਿ ਤਹੁ ਨਿ
 ਤਿ ਨ ਕੀ ਅਸਿ ਜੁ ਹੀ ॥ ਚਿਤ ਕੇ ਭੇਦ ਸਕਲ ਤਿਹੁ ਚੀ
 ਯੋ ॥ ਵੇ ਕੇ ਰਿਪ ਠਵਨ ਕੀ ਯੋ ॥ ੪ ॥ ੧ ॥ ਬਰਨ
 ਲਗੀ ਸਖੀ ਤਹੁ ਅਈ ॥ ਅਨੁ ਕੁੰ ਅਰੁ ਤਨ ਬਿਥ ਜ
 ਤਈ ॥ ਤੇ ਪਰ ਅਟਕਤ ਨਿਪਤਿ ਖਰਈ ॥ ਛੁਟੁ ਕਸ
 ਬਲ ਗਨ ਲਗਿ ਗਈ ॥ ੫ ॥ ੧ ॥ ਚਤੁਰ ਕੇ ਛੰਡੀ
 ਚਉ ਪਈ ॥ ਅਬ ਵਹੁ ਪਮ ਕਿਤ ਰਖ ਕੀਜੈ ॥ ਚਿਤ ਤੋ
 ਚਲਿ ਉਹਿ ਗਿ ਪਗ ਦੀਜੈ ॥ ਉਹੁ ਕੁੰ ਅਰੁ ਬਿਲਾਮ
 ਨ ਲਈ ਯੋ ॥ ਰਜ ਤਹੁ ਨ ਕੀ ਸੇਜ ਸੁਹਈ ਯੋ ॥ ੬ ॥ ੧ ॥
 ਈ ॥ ਜਿਹੁ ਤਿਹੁ ਬਿਧਿ ਤਕੋ ਮਨ ਲੀਨਾ ॥ ਅਨ ਮਿਲਾਇ
 ਕੁੰ ਵਰ ਕਹੰ ਦੀਨਾ ॥ ਭੰਤ ਭੰਤ ਤਿਨ ਤਹਿ ਰਿਣੁ ਯੋ ॥ ਚਰ
 ਪਹੁ ਨਿਸਭੇ ਗੁ ਕਮ ਯੋ ॥ ੭ ॥ ੧ ॥ ਕਿਲ ਕਰਤ ਨਿ
 ਸਸਕਲ ਬਿਹਨੀ ॥ ਕਰਤ ਕਮ ਕੀ ਕੋਟਕ ਹਨੀ ॥ ਭੰਤ ਭੰ
 ਤ ਕੇ ਅਸਨ ਕਰਕੈ ॥ ਕਮਤ ਪਤ ਸਭ ਹੀ ਕਹੰ ਹਕੈ ॥ ੮ ॥
 ੧ ॥ ਚਉ ਪਈ ॥ ਭੇਰ ਭਯੋ ਗਜ ਨੀ ਜਬ ਗਈ ॥ ਭੰਤ ਭੰਤ ਚਿ
 ਰਈ ਚੁਹ ਚਈ ॥ ਸਮਿਤ ਭਏ ਏਉ ਕੇ ਲਕਮ ਤੇ ॥ ਏਕ

ਹੀਸੇਜਸੁਏਸਮਤੋ॥੬॥ਚਉ॥ਸੇਵਤਤਿਯਾਗਨੀ
 ਰਜਬਜਗੇ॥ਮਿਲਿਕਰਿਕੇਲਕਰਨਪੁਨਲਗੇ॥ਅਸ
 ਨਕਰਤਅਨੇਕਪ੍ਰਕਾਰੀਕੇਕੁੰਤੇਰਸਗੁਨਬਿਸਥਗੇ॥੧੦॥
 ॥ਚਉ॥੧੧॥ਕੇਲਕਮਾਤਅਪਿਕਸਮਤੈ॥ਭੁਲਗਈ
 ਘਰਕੀਸੁਪਸਤੈ॥ਚਿਤਅਪਨੇਅਸਕੀਆਬਿਚਗਾ॥
 ਪ੍ਰਗਟਮਿਤ੍ਰਕੇਸਾਥਉਚਗਾ॥੧੨॥ਜੇਜਾਜਾਸਨੇਜਾ
 ਈ॥ਸੁਨਹੋਬਤਪਿਅਰਵੇਮੇਗੀ॥ਦਸੀਭਈਆਜਮੈਤੋ
 ਗੀ॥ਮੇਰੇਦੇਰਿਬਕੀਨਹੀ॥ਹਮਤੁਮਅਵਕੁੰਉਠਿ
 ਜਹੀ॥੧੩॥ਚਉ॥੧੪॥ਐਸੇਜਤਨਮਿਤ੍ਰਕਛੁਕਰੀਐ॥
 ਅਪਨੇਲੈਮੁਹਿਸੰਗਸਿਧਰੀਐ॥ਅਤਿਥਤੇਸਦਉਪਰਲੈ
 ਹੈ॥ਇਕਠੰਬੈਠਿਖਜਨਖੈਹੈ॥੧੫॥ਜਾਬਾਦਗਨੀਸਾ॥ਚ
 ਉ॥੧੬॥ਜਾਬਕਹਿਯੋਅਬਲਾਸੈਐਸਾ॥ਤੁਹਿਨਿਕਸੈਲੈ
 ਕੈਸੰਗਕੈਸੈ॥ਠਛੇਈਹੰਅਨਿਕਰਖਵੇਗੇ॥ਨਭਕੇਜਤਪ
 ਖਿਰੁਆਮੇਗੇ॥੧੭॥ਚਉ॥੧੮॥ਜਉਮੁਹਿਤੁਹਿਕਉਨਿਪ
 ਤਿਨਿਹੈਗੇ॥ਦੁਹੰਅਨਠਵਰਮਾਗੀਡੈਗੇ॥ਤਤੋਤੁਮਅਸ
 ਕਹਉਪਵੈ॥ਮੁਸਤੁਰਭੇਰਨਦੁਸਰਪਵੈ॥੧੯॥ਕਉ
 ॥੨੦॥ਚਉ॥੨੧॥ਸੁਰਸੁਰਕਹਿਗਿਰੀਤੁਰਨਧਗੀ॥ਜਹ
 ਕਗਈਸਾਚਰੈਕੈਮਗੀ॥ਹੋਇਹਇਕਹਿਨਥਉਚਈ॥ਬੈ
 ਰਲੇਏਸਭਨਿਕਦਿਬੁਲਾਈ॥੨੨॥ਗਜਾਜਾਜਾਜਾ
 ॥ਜਉਪਈ॥ਸਭਬੈਰਨਸੈਨਿਪਤਿਉਚਗਾ॥ਖਕੇਕਹੁ
 ਕਛੁਉਪਚਗਾ॥ਜਤੋਰਨੀਮੇਰਨਪਵੈ॥ਬਹੁਹਿਮਗੀਸੇ

ਚਿਚਗ ॥ ੨੫ ॥ ਇਤਿ ਸੰਚਰਿ-੨੫ ॥ ਘਨ-੨੫ ॥ ਸਿਰ
 ਭੁਪਮੀ ਸੰਚ ੨੨ ਨੈਅਨੰ-੨੨-ਸਮ ੨੨ ॥ ਮੁ:
 ॥ ੨੮ ॥ ੫੪੮ ॥ ਅਭਿ ॥ ਮੰ ੨੨ ੨੨ ੨੨ ੨੨

ਥਾ ॥ ਪੁਰਬ ਦੇ ਸਏ ਕਨ੍ਹ ਪਰੈ ਪੁਰਬ ਸੈਣ ਨ ਮਜਗਕ
 ਹੈ ॥ ਪੁਰਬ ਦੇ, ਤਕੇ ਘਨ ਗੀ ॥ ਜਾ ਸਮਲਗਤ ਨ ਦੇਵ
 ਕੁਮਾਰੀ ॥ ੧ ॥ ਚਉ ਪਥ ॥ ਗੁਪ ਸੈਣ ਕੰਡੀ ਇਕਤਾ ॥ ਤਾ ਸਮਸੁੰ
 ਚਕੁੰ ਨ ਕਾ ॥ ਅਪੁ ਮਣਤਿ ਤੇਜ ਚਿਰ ਜੋ ਨ ਗੀ ਨ ਗ
 ਨਿਨ ਕੇ ਮਨੁ ਲਾਜੈ ॥ ੨ ॥ ਚਉ ਪਥ ॥ ਗਜਤੁ ਗਜ ਬਤਾਨਿ
 ਨਿਰਗਾ ਮਨ ਬਚਕੁ ਮਇੰ ਭੰਤ ਚਿਚਗਾ ਕੈ ਸੇਕੇ ਲਾਸੁ ਘ
 ਸੰਗ ਕੋਗਾ ਨਤ ਮਾਰਕਟੀ ਮੇਰੇ ॥ ੩ ॥ ਸਨ ਬਰਸ ਮੀ ਸੰਚ
 ਥਾ ॥ ਮਿਤ੍ਰ ਜਾਨ ਇਕ ਹਿਤੁ ਭੰਕ ਗੀ ॥ ਤਾ ਪ੍ਰਤਿ ਚਿਤ ਕੀ ਬ
 ਤਉ ਚਗੀ ॥ ਕੈ ਇਹ ਮੁਹਿ ਤੈ ਦੇਹਿ ਮਿਲਾਈ ॥ ਨਤ ਮੁਹਿ ਨ ਨਿ
 ਗਿ ਹੈ ਆਈ ॥ ੪ ॥ ਗੰਥਾ ਚ ਮਖੀ ਸੰ ॥ ਚਾ ਕੈ ਸਜਨੀ ਮੁ
 ਹਿ ਮਿਤ੍ਰ ਕੁੰ ਅਬ ਚੈ ਮਿਲਾਇ ॥ ਨਤ ਗੰਥੀ ਮਿਤ੍ਰ ਕੋ ਕੋ ਬ
 ਹਿ ਨਿਗਿ ਹੈ ਆਈ ॥ ੫ ॥ ਕਥਿ ਚੈ ਬਾਗ ॥ ੬ ॥ ਜਬ
 ਏਂ ਭੰਤ ਉਚੇ ਗੰਥੀ ॥ ਜਾਨ ਗਈ ਤਬ ਸਖੀ ਸਯਾਨੀ ॥ ੭ ॥
 ਕੀ ਲਗਨ ਮਿਤ੍ਰ ਸੰਲਾਗੀ ॥ ਤੇ ਨੀਰ ਭੁਖ ਸਭ ਭਗੀ ॥ ੮ ॥
 ਕਥਿ ਚੈ ਬਾਗ ॥ ਤਨ ਕਨ ਲਗੀ ਅਵਰ ਸਜਨ ਕੋ ਗਈ ॥ ਬ
 ਹੁ ਬਿਪਤਾ ਹਿ ਪ੍ਰਬੰਧ ਤਤੁ ਲਿਖ ਵਤ ਭਈ ॥ ਜਤੰ ਆ
 ਗੇ ਤਿਖ ਬੈਠੀ ਸੇਜ ਰਸਾਇ ਕੈ ॥ ਤਹੀ ਤਵ ਨ ਕਹੰ ਹਿਤੁ ਨਿ
 ਕਾ ਮਿਲੇ ਲਿਖਾਇ ਕੈ ॥ ੧ ॥ ੨ ॥ ੩ ॥ ਉਠਿ ਕਰੁੰ ਅਮਾਇ

ਗਨਕੀਯੋ॥ ਭੰਤਭੰਤਚੁੰਬਨਤਿਹੰਲੀਯੋ॥ ਕਮਕੇਲੁਕੁ
 ਮਾਨਕਮਾਯੋ॥ ਭੰਗਅਫੀਮਸਾਬਚਛੁਯੋ॥ ੮੧॥ ਚਉਪ
 ਜਬਮਰਕਮਤਵਲਾਕੀਯੋ॥ ਭੁਜਤੋਪਕਰਿਸੇਜ
 ਪਰਿਦੀਯੋ॥ ਅਧਿਕਮਾਨੁਚਗੇਲਗਾਯੋ॥ ਉਛਰਉਛ
 ਰਕਰਭੇਗਕਮਾਯੋ॥ ੮੨॥ ਚਉਪ॥ ਏਕਤਰੁਨਦੁਸਮਮੁਰ
 ਮੋਤੋ॥ ਤੀਸਰੇਭਗਤੁਨਕੇਰੋਤੋ॥ ਦੁਹੁਅਨਮੀਪਤਰਕੇ
 ਮੈਨੋ॥ ਚਹੁੰਬੇਰਭੇਰਇਹੰਜਨੈ॥ ੮੩॥ ਚਉਪ॥ ਜਬ
 ਤਿਖਤਰੁਨੀਤਰੁਨਕੁੰਪਵੈ॥ ਛਿਨਛਿਤਿਖੰਤੋਛਰਿਨ
 ਭਵੈ॥ ਗਹਿਗਹਿਤਕੁੰਗੇਲਗਾਵਤਾ॥ ਚਾਹਪਹਰਿਸ
 ਭੇਗੁਕਮਵਤ॥ ੮੪॥ ਚਉਪ॥ ਭੇਗਕਰਤਤਰੁਨਬਸਿਭ
 ਈ॥ ਪਰਕੀਅਤੇਸੁਅਕੀਯੋਗਈ॥ ਛਿਨਇਕਛੈਲਨ
 ਛੋਰਜਵੈ॥ ਛੈਲੀਅਹਿੰਘਰਛਬੀਲੋਭਵੈ॥ ੮੫॥ ਚਉ
 ਪ॥ ਕੋਕਸਰਕੇਮਤਨਉਚੈਗੈ॥ ਅਮਲਨਪਨਕਰਿਹਿ
 ਛੁਗਤੇਕੈਅਨਪੁਰਖਕੀਕਨਨਕਰਹੀ॥ ਭੰਤਭੰਤਕੇਭੇਗ
 ਨਭਹੀ॥ ੮੬॥ ਚਉਪ॥ ਪੋਸਤਭੰਗਅਫੀਮਸੰਗਵੈ॥ ਏ
 ਕਖਟਪਰਬੈਠਛੁਵੈ॥ ਹੰਸਿਹੰਸਿਕਰਿਦੁਹੰਘਨ
 ਲੇਈ॥ ਰਾਜਤਰੁਨਕੈਬਹੁਸੁਖਦੇਈ॥ ੮੭॥ ਚਉਪ॥ ਭੇਗ
 ਕਰਤਨਿਸਸਕਲਬਿਤਵੈ॥ ਸੋਇਹੈਉਠੇਕੇਲਕਮਵੈ
 ॥ ਛਿਰਛਿਰਤਿਖਅਸਨਕੁੰਲੈਕੈ॥ ਭੰਤਭੰਤਕੇਚੁੰਬਨ
 ਕੈਕੈ॥ ੮੮॥ ਚਉਪ॥ ਭੇਗਕਰਤਤਰੁਨੀਅਹਿਰਿਛੁਯੋ॥ ਭੰ
 ਤਅਨਿਕਤਿਨਕੇਲਮਚਯੋ॥ ਇਹੰਬਿਧਿਸੋਹੰਸਿਤਹਿ

ਉਚਗਾਕਹਉਤਮਸੰਸੁਨਪੁਪਿਅਗੇ॥੧੬॥ਚਉ॥ਏ॥ਜ
 ਬਤਰੁਣੀਸੰਗਦਿਲੁਗਤੇਕਗੀ॥ਭੰਤਭੰਤਕੋਭਗਤਭਗੀ॥
 ਗੰਭੀਰੁਨਿਦਿਭੰਤਉਚਗੀ॥ਮਿਤ੍ਰਭਈਮੈਦਸਤਿਹਗੀ॥
 ੧੭॥ਗਾਨੀਚਾ॥ਗਾਨੀਚਾ॥ਜਯੋ॥੧੮॥ਅਬਜੋਕੋਰੀਗਰਬਿ
 ਦਿਆਉ॥ਬਰਅਨੇਕਬਜਰਬਿਕਉ॥ਜਤੁਮਕੋਵਰੈ
 ਮੈਕਰਿਓ॥ਅਉਗਕਿਸੁਤੰਨੈਕਨਗਕੋ॥੧੯॥ਜਰਬਾਚਰ
 ਨੀਸੀਚਉ॥੨੦॥ਮਿਤ੍ਰਬਿਹਸਿਦਿਭੰਤਉਚਗੀ॥ਅਬ
 ਮੈਭੋਯਗੁਲਮਤਿਹਗੀ॥ਤੇਸੀਤਰੁਨਿਭੰਗਕੁਪੁਪੀ॥ਪੁਰ
 ਟਭਈਮੋਭਗਤਈ॥੨੧॥ਮ ੨੨॥ਚਰਨੀਮੀਚਉ॥੨੩॥
 ਅਬਇਹਬਤਚਿਤਮੈਮੋਗੀ॥ਸਮੈਕਰਤਯਗਸੰਗਤੇਗੀ॥ਅ
 ਬਕੁਛੁਐਸਉਪਇਬਨਈਐ॥ਜਤੋਤਕੁੰਸਰਚੰਢ
 ਈਐ॥੨੪॥੨੫॥੨੬॥ਅਬਤੁਮਐਸਚਰਿਤੰਚਨਵੁ
 ॥ਜਤੋਮਹਿਸਰਤੁਮਪਵੁ॥ਭੇਦੁਸੋਪੁਖੁਨਪਵੈਲ
 ਹੇਨਸੁਨਨਭੁਸਨਅਵੈ॥੨੭॥ਗਾਨੀਚਾ॥ਗਾਨੀਚਾ॥ਜਯੋ॥
 ੨੮॥ਗਾਨੀਸੁਨੀਬਤਐਸੀਜਬਾ॥ਬਚਕੋਹੰਸਿਕਰਿਪੀ
 ਯੋਸੰਤਬਾਰਿਸਨਸਤੁਮਬਰਨਲਗਵੁ॥ਸਕਲਨ
 ਗੋਭੇਸਬਨਵੁ॥੨੯॥੩੦॥੩੧॥ਗਾਨੀਚਾ॥ਗਾਨੀਚਾ॥ਜਯੋ॥
 ਤਕਰਨੀਅੰਹਿਸਗੋਯੋ॥ਤਕੋਬਰਨਸਬਲਗੋਯੋ॥ਸ
 ਭਹਿਕਿਸਤੁਗਜਬਭੇਯੋ॥ਤਕੁੰਬਸਤ੍ਰਨਕਿਕੇਦਏ॥੩੨॥
 ੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥
 ਨਨਨਮਿਤਰ॥ਯੋਤਕੋਯਗਜਬਰਜਤਕੇਗਿਹਅਵੈ

ਤਬਤੰਤੀ ਸੋ ਬੈਠ ਬਜਾਵੈ ॥ ੨੪ ॥ ਚੰਦ੍ਰਪਦਾ ॥ ਰਜਬੀਨ
 ਸੁਨਤਿ ਖਤਿ ਹੰਸੈ ॥ ਪੁਰਖੁ ਕੇ ਇਸਤ੍ਰੀ ਪਹਿਚਨੈ ॥ ਤਕੋ
 ਹਿੰਦੁ ਪਲ ਲਚਨਾ ॥ ਘਰਬ ਹਰਤ ਜਿਭ ਯੋਰਿ ਵਨਾ ॥ ੨੫ ॥
 ਚੰਦ੍ਰਪਦਾ ॥ ਇਕਦੁ ਤੀਤ ਬਗ ਇਬੁ ਲਾਇ ਸਾ ॥ ਅਪਿਕਰਿ
 ਰਬ ਵੈਤ ਹੰ ਪਠਾਇ ਸਾ ॥ ਜਬ ਰਨੀ ਐਸੇ ਸੁਨਿ ਪਈ ॥ ਬ
 ਚਨ ਕਹਤ ਸੰਮੁਸਕਈ ॥ ੨੬ ॥ ਚੰਦ੍ਰਪਦਾ ॥ ਰਜਬੀਨ
 ਸੰਮੁਸਕਈ ॥ ਜਿਨੇ ਤੋ ਕੋ ਰਜ ਇਹ ਬੋਲੈ ॥ ਹਮ ਸੈਨੇ ਸਕ
 ਲਤ ਜਿਭੈ ॥ ਮੈ ਅਪਨੇ ਤੁਹਿ ਸੰਗ ਲੈ ਸੁਇਓ ॥ ਚਿਤ ਕੇ ਸ
 ਕਲੇ ਸੇਕ ਕਹੰ ਖੁਇਓ ॥ ੨੭ ॥ ਚੰਦ੍ਰਪਦਾ ॥ ਚੰਦ੍ਰਪਦਾ ਜੋ
 ਤਪੈ ਨਿਪਸਖੀ ਪਠਵੈ ॥ ਸੋ ਚਲਿਤੀ ਰਤ ਵਨ ਕੇ ਅਵੈ
 ॥ ਰਨੀ ਕੇ ਸੰਗ ਸੋਤ ਨਿਹੈ ॥ ਇਹ ਬਿਧਿ ਨਿਪਸਖੀ ਇਉ ਚ
 ਹੈ ॥ ੨੮ ॥ ਚੰਦ੍ਰਪਦਾ ॥ ਚੰਦ੍ਰਪਦਾ ਜੋ ਚਲਿਤੀ ਰਤ ਵਨ ਕੇ ਅਵੈ
 ਲਾਖਿ ਗਈ ॥ ਤਤੋ ਵੇਕੋ ਛੋਰਨ ਗਈ ॥ ਅਪਨੇ ਸੰਗ ਤਹਿ ਲੈ
 ਸੇਈ ॥ ਹਮ ਗੀਰ ਵਨ ਲਗਤ ਕਈ ॥ ੨੯ ॥ ਚੰਦ੍ਰਪਦਾ ॥
 ਚੰਦ੍ਰਪਦਾ ॥ ਜਬ ਇਹੰ ਤਤ ਨਿਪਤਿ ਸੁਨਿ ਪਵੈ ॥ ਤਹੰ ਤਿ
 ਹੰ ਅਪ ਬੋਲ ਕਨਿ ਅਵੈ ॥ ਤਿਯੋ ਸੋ ਸੋਤ ਜਾ ਰੋਕੇ ਹੋ ॥ ਨਿ
 ਹਠ ਲਜਾਇ ਗ੍ਰਹਤਿ ਨੈਨ ਛੋਰੈ ॥ ੩੦ ॥ ਚੰਦ੍ਰਪਦਾ ॥ ਚੰਦ੍ਰਪਦਾ
 ॥ ਮਥੇ ਧੁਨ ਨਿਪਤਿ ਯੋਕ ਹੋਯੋ ॥ ਹਮ ਰੋਭੇ ਰਨੀ ਅਹਿ
 ਲਹਿਯੋ ॥ ਤਤੋ ਯਹਿ ਸੰਗ ਲੈ ਸੇਈ ॥ ਸੋ ਗੰਧ ਤਨੁ ਲਗਤ
 ਕਈ ॥ ੩੧ ॥ ਚੰਦ੍ਰਪਦਾ ॥ ਚੰਦ੍ਰਪਦਾ ॥ ਚੰਦ੍ਰਪਦਾ ॥ ਉਨ ਰਨੀ
 ਐਸੇ ਤਬ ਕੀਯੋ ॥ ਭੋਰ ਭਾਖਿ ਸਖੀ ਅਨ ਸਭ ਰੀਯੋ ॥ ਜਉ

ਇਹੋ ਸੇਤ ਅਨਤ ਨਿਪ ਪਾਵੈ ॥ ਪਕਰੇ ਭੋਗ ਬੇਕਾਜ ਮਗਾਵੈ ॥
 ॥ ੨੪ ॥ **ਚਉਪਈ ॥** ਮੈ ਸੇਵਤ ਤੇ ਤੇ ਇਹੰ ਸੰਗਾ ॥ ਅਪਨੇ ਜੋਗ ਅੰ
 ਗੋ ਸੇ ਅੰਗਾ ॥ ਭਲੀ ਭਲੀ ਇਸ ਤਿਨ ਸੁਭਰਾਖੀ ॥ ਜਿਉ ਤਿਉ
 ਨਾਹਿ ਨ ਤੇਰੇ ਭੀ ॥ ੨੪ ॥ **ਕਾਛਾ ਚਾਚਰ ਪਈ ॥** ਦਿਨ
 ਰਖਤਰਾਨੀ ਤਿਹੰ ਸੰਗਾ ॥ ਸੇਵਤ ਜੋਗ ਅੰਗੋ ਸੇ ਅੰਗਾ ॥ ਮੁਖ
 ਰਾਵੇ ਰੇਨ ਹੀ ਪਾਵੈ ॥ ਕੋਰੇ ਅਪਨੇ ਮੁਤ ਮੁਤ ਵੈ ॥ ੨੪ ॥ **੧੨**
ਸੁੰਗੀ ਤੁਪਈ ॥ ੨੪ ॥ **ਚਉਪਈ ॥** ਸੇਵਤ ਜੋਗ ਅੰਗੋ ਸੇ ਅੰਗਾ ॥
 ਸੇਵਤ ਜੋਗ ਅੰਗੋ ਸੇ ਅੰਗਾ ॥ ੨੪ ॥ **੧੩**
 ਨਾਹਿ ॥ ॥ ਸੇਵਤ ਜੋਗ ਅੰਗੋ ਸੇ ਅੰਗਾ ॥ ਪਛਮ ਵ
 ਤੀਨ ਗਗਇ ਕੇ ਸੇਹੈ ॥ ਪਸਚਮ ਸੈਣ ਨਿਪਤਿ ਤਹੰ ਕੈਹੈ ॥ ਪ
 ਸਚਮ ਰੇਨੀ ਤੇ ਕੇਘਗਾਰੁ ਤਪਤਿ ਤਾ ਸਕਲ ਲੋਭ
 ਕਗਾ ॥ ੨੪ ॥ **੧੪** ॥ **ਅਧਿਕ ਸੁਪਰਨੀ ਕੋਰੇਹੈ ॥** ਜਗਤਿ ਤੁ
 ਤਿਖਚੰਦ੍ਰ ਮੰਕਹੈ ॥ ਤਾਪਗੰਭੀ ਨਿਪਤਿ ਕੀਤਗੀ ॥ ਜਾਨਤ
 ਨੀਚ ਉਚ ਪਾਨਿ ਹੀ ॥ ੨੪ ॥ **੧੫** ॥ **ਤਹੰ ਇਕੁ ਤੇਰੇ**
ਦਿਲ ਵਲੀ ॥ ਜਾਨੁ ਕਤੁ ਸਹਾ ਸੁਹੈ ਮਲੀ ॥ ਸਿਪਹਿ ਜਤਨ
 ਪ੍ਰਭਾ ਬਖਾਨੀ ॥ ਉਗਝਿਹੀ ਦੁਤਿ ਹੇਰਤਰਾਨੀ ॥ ੨੪ ॥ **੧੬**
ਈ ॥ ਤਾ ਸੇ ਅਧਿਕ ਸੇਨੇ ਚ ਛੋਭੈ ॥ ਏਕ ਦਿਵਸ ਗ੍ਰਿਹਿ
 ਲਿਪਠਾਭੈ ॥ ਸੇਤ ਬਹੀ ਸੁਨ ਬਚਤ ਹੰਗੋਭੈ ॥ ਭੇਟਤਰਾਨ
 ਕੁੰ ਅਰਕੁ ਤੇਰੇ ॥ ੨੪ ॥ **੧੭** ॥ **ਪੇਸਤ ਭੰਗ ਅਛੀ ਮਸੰ**
ਗਈ ॥ ਏਕ ਸੇਜ ਪਰ ਬੈਠ ਚੜ੍ਹਈ ॥ ਜਾਬਮ ਵੇਸੋ ਮਤ
 ਰੇਰੇ ॥ ਤਬ ਹੀ ਸੇਕ ਬਿਸਹਿ ਸੁਭਗਏ ॥ ੨੪ ॥ **੧੮** ॥ **ਏ**

ਤੁਲਾ ਰਾਸ਼ੀ ਤੇ ਮੰਦਰ ਰਾਸ਼ੀ ਰਾਸ਼ੀ ਰਾਸ਼ੀ
 ਤਮਸਤੀ ੨੮੦ ੫੩੫ 'ਅਣ' ਮੰਤ੍ਰ
 ਮੰਦਰ ਰਾਸ਼ੀ ਰਾਸ਼ੀ ਉੱਤਰ ਸਿੰਘ ਨਿਪਤਿ ਇਕ ਭਗੋਂਉ
 ਤੰਗ ਮਤੀ ਪ੍ਰਮਤਿ ਹੰਗੀ ॥ ਜਾਸ ਮਕਨ ਨ ਸੁਨੀ ਨਿਹੰਗੀ
 ॥ ੨੮੦ ੫੩੫ ॥ ਤੰਗ ਹੋਵੀਗੇ ਇਕ ਆਯੋਗ ਪਵਨ ਸਭ
 ਗੁਨ ਨ ਸਵਯੋ ॥ ਜਬ ਅਬਲਾ ਤਿਹੋ ਰਤ ਭਈ ॥ ਤਤ
 ਛਿਨ ਸਭ ਸੁਪ ਬੁਧਤ ਜਰਈ ॥ ੨੮੦ ੫੩੫ ॥ ਉਰ ਅਚ
 ਰ ਅੰਗੀ ਅਨ ਸੰਭੋਗੇ ॥ ਕਹ ਬਕਛੁ ਪੈ ਕਛੁ ਉਚੈਗੇ ॥ ਪਿਯ
 ਪਿਯ ਰਟਤ ਸਦਾ ਮੁਖ ਭੋਗੇ ॥ ਨਿਸਰਿ ਨਾ ਮੁਖੀ ਅੰਤ ਬ
 ਹੋ ॥ ੨੮੦ ੫੩੫ ॥ ਧੁਛਨ ਤਹਿ ਰਇ ਜੰਬ ਅਵੈ ॥ ਮੁਹ
 ਨ ਭਾਖ ਉਤਰਿ ਆਵੈ ॥ ਭੂਮ ਭੂਮ ਭੂਮ ਭੂਮ ਭੂਮ
 ਰਬ ਗਪਿ ਯਸ ਬਰ ਉਚੈ ॥ ੨੮੦ ੫੩੫ ॥ ਅਤ ਭੁਤ ਹੋਗੇ
 ਇਹੋ ਗੋ ॥ ਸਿਖ ਅਨੇਸੇ ਸੈਸੀ ਬਿਧਿ ਕ
 ਹੋ ॥ ਯਾ ਅਬਲਾ ਕੁੰਕ ਸੁਰੋ ਗੋ ॥ ਜਾ ਤੰਗ ਲਐ ਸ
 ਇਹੰ ਭੋਗੇ ॥ ੨੮੦ ੫੩੫ ॥ ਯਾ ਕੋਕ ਵਨ ਜਤਨ ਅਬਕ
 ਗੋ ॥ ਜਾ ਤੰਗ ਹੀ ਨਹੀ ਮੋਗੋ ॥ ਜੇਵਹ ਮੋਗੋ ਸੋਹ ਮਰਿਯੋ ॥
 ਰੀਨ ਮਿਤ ਕਰ ਵਤ ਹਿਲਿਯੋ ॥ ੨੮੦ ੫੩੫ ॥ ਸਿਰ ਕਰ
 ਤਿਹੰ ਅਗੇ ਜਲ ਭੋਗੇ ॥ ਬਰ ਬਰ ਤੇ ਪਗ ਪਗੋ ॥ ਜੇ ਰੀਨ
 ਰੋਗ ਮਿਟਵੈ ॥ ਰੀਨ ਸਹਿਤ ਜਕੁੰ ਪਵੈ ॥ ੨੮੦ ੫੩੫ ॥
 ਚਾਦੁ ਹੋਵੈ ॥ ਜੇ ਰੀਨ ਰੋਗ ਮਿਟਵੈ ॥ ਸੇਰ ਹਮ ਕੁੰਬ
 ਹਰਿ ਜੀਵੈ ॥ ਅਧਰ ਜਰੀ ਜੁਤ ਲੇਈ ॥ ੨੮੦ ੫੩੫ ॥

ਉੱਤਰ ਸਿੰਘ ਨਿਪਤਿ ਇਕ ਭਗੋਂਉ

ਕਹੁੰਤਿ ਯਦੇਈ ॥ ੧੩ ॥ ਏਕਦਿਵਸ ਵਹਾ ਜੁ
 ਕਰਵੈ। ਗਨੀਕਿ ਸੰਗੋ ਭਗੁ ਕਮਾਵੈ। ਦੁਸਰਿ ਨਹ ਮਰ
 ਜੁ ਕਮਾਵੈ। ਲੈ ਅਪਨੀ ਇਸਤਿ ਯਹਿ ਬਜਾਵੈ ॥
 ੧੪ ॥ ਜਬ ਬਹੁ ਬਿਧਿ ਨਿਪ ਐ
 ਸਉ ਚਗਾ। ਸਹ ਚਹਿ ਏਕ ਜੋਰੇ ਉਕਗਾ। ਯਹ ਜੋ ਸੰਬ
 ਚਨ ਉਚੇਗਾ। ਸੁਮੈ ਕਹਤੋ ਸੁਨਹੀ ਘੋਰੇ ॥ ੧੫ ॥ ਮਖ ੬੭
 ਚ ੧੪ ॥ ਏਕ ਬੈਰਤੁ ਮਤਾ ਹਿ ਬੁਲਾਵੈ। ਤ
 ਤੇ ਇਹ ਉਪਚਾਰ ਕਰਵੈ। ਸੋ ਛਿਨ ਮੈ ਯਕੇ ਦੁਖ ਹੋਇ ॥
 ਰਗਨ ਤੋ ਸੁ ਅਭੇਗਨ ਕਹੀ ॥ ੧੬ ॥ ਰਵ ਬਚ ਬੈਰ ਸੀ ॥
 ੧੭ ॥ ਜਬ ਰਜੈ ਐ ਸੇ ਸੁਨ ਪਾਵੈ। ਤਤ ਛਿਨ ਤਾ
 ਕਹੁੰ ਬੋਲ ਪਠਾਵੈ। ਗਨੀ ਕੀ ਨਟਿ ਕਰਿ ਖਈ। ਬੋਲ ਬੈ
 ਦੈ ਖਸੁ ਖਰਾਈ ॥ ੧੮ ॥ ਬਾਬਾ ਚਰ ਵਸੈ। ਚੰਪੜਾ ਦੁਖ
 ਜਵਨੈ ਇਹ ਤੁਗਨ ਸੰਤਾਈ। ਸੋ ਦੁਖ ਤੋ ਸੰਕਹਿ ਯੋਗ ਜਾਈ
 ॥ ਜਨਮ ਛਹ ਮਹੀ ਜੋ ਕੀਜੈ। ਪਾਛੈ ਬਤ ਸਕਲ ਨੀ
 ਜੈ ॥ ੧੯ ॥ ਦਓ ਏਹੀ ਯਗਨੀ ਕਹੁੰ ਕਮਾ ਸੰਤ ਯੋ। ਤੁਮਨ
 ਹੀ ਇਹ ਸੰਗੋ ਭਗੁ ਕਮਾਯੋ। ਤਤੋ ਯਹਿ ਰੋਗ ਕਹਿ ਲੀਨਾ ॥
 ਹਮ ਤੋ ਜਤ ਉਪਵਨ ਕੀਨਾ ॥ ੨੦ ॥ ਰਵ ਬਚ ਬੈਰ ਸੀ ॥
 ੨੧ ॥ ਯਹ ਮਰ ਮੰਤ ਮੈ ਨਤਿ ਯਥਾ। ਭੁਮ ਕੀ ਰ
 ਇਹ ਸੰਬਨ ਕੀ ॥ ਅਬ ਯਹ ਅਧਿਕੋ ਭੋਗ ਜਬ ਪਾਵੈ ॥
 ਯਕੇ ਰੋਗ ਦੁਹੁੰ ਜਾਵੈ ॥ ੨੨ ॥ ਚੰਪੜਾ ਏਹੀ ॥ ਇਹ ਤੁਮਤ ਬ
 ਉਪਚਾਰ ਕਰਵੈ। ਬਚਨ ਹਥ ਮੇਰੇ ਪਰਿ ਯਾਵੈ। ਜਬ ਰਿ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਤਕੇ ਮੇਰਾ ਗੀਚੁ ਲਈ ਜਤੇ ਉਜਿਗੀ ॥੧॥ ਚਮੰਦਾਈ ਨਿ
ਪਸੰ ਅਤਿ ਤਿਯੋ ਕੇ ਹਿਤ ਰਹੈ ॥ ਸੇਈ ਕਰਤ ਜੁਗਨੀ ਕਹੈ ॥ ਅ
ਉਗਰ ਕੇ ਪਾਮ ਨਜੈ ਵੈ ॥ ਅਧਿਕ ਨ ਰੇਕੇ ਤਸਤੁ ਸਵੈ ॥੨॥
ਗਨੀਕੀ ਅਗਿਆਸਭ ਮਨੈ ॥ ਰਜ ਕੋ ਕਰਿ ਕਛੁ
ਨਜੈ ਨੈ ॥ ਮਯੋ ਚਤੁ ਨ ਰਿਤਿ ਹੰ ਮੈ ॥੩॥ ਉਪਈ ॥ ਬੇ
ਸਿਯੋ ਕਰ ਵਰਤਿ ਹੰ ਅਈ ॥ ਤਿਹੰ ਪਰੇ ਹੋ ਨਿਪਤਿ ਉਗਰ
ਈ ॥ ਚਤੁ ਚਿਤ ਮਹਿ ਤਹਿ ਬੁਲਾਵੈ ॥ ਨਿਜ ਨ ਰੀਕੇ ਤ
ਸਤੁ ਸਵੈ ॥੪॥ ਚਮੰਦਾਈ ॥ ਜਬ ਗਨੀ ਐ ਸੇ ਸੁਨ ਪਈ ॥ ਈ
ਹੈ ਚਿਤ ਅਪਨੇ ਠਹਰਈ ॥ ਜਉ ਮੈ ਪਾਮ ਜਾ ਕੇ ਜਉ ॥ ਨਿ
ਪਨ ਕਹੈ ਕਛੁ ਮਾਛ ਕਰਉ ॥੫॥ ਗਨੀ ਚਾ ਚਰਾ ਜਾ ਸਾ ॥ ਚਉ
ਪਈ ॥ ਗੈਨ ਸਮੈ ਜਬ ਤਹਿ ਪਾਏ ॥ ਇਹੰ ਬਿਧਿ ਗਨੀ ਬ
ਚਨ ਸੁਨਈ ॥ ਮਤੇ ਤਹਿ ਸੁੰਦਰ ਤਿਹੰ ਜੈ ॥ ਜੋ ਸੰਪ੍ਰਦਾਇ
ਤੁਮ ਰਨੈ ॥੬॥ ਉਪਈ ॥ ਤਤੇ ਅਧਿਕ ਰਖ ਮੁਹਿ ਭਯੋ ॥
ਬੇਸਿਯੋ ਕੇ ਰਜਾ ਗਿਹ ਗਯੋ ॥ ਇਹੰ ਅਪਨੀ ਭਗ ਨੀਅ
ਹਿੰ ਨ ਭਯੋ ॥ ਮੈ ਸੰਪ੍ਰੀਤ ਨਤ ਰਤੁ ਮਤੇ ॥੭॥ ਚਮੰਦਾਈ ॥
ਜੇ ਤੁਮ ਬੇਸਿਯੋ ਕੇ ਗਿਹ ਜੈ ॥ ਕਮੇ ਭਗਤਿ ਹੰ ਸਥ ਮਚੈ
ਹੈ ॥ ਤਬ ਮੈ ਪਾਮ ਜਾ ਕੇ ਜੈ ॥ ਤੇਰੇ ਫੁਲ ਭਾਇ ਸਿਰ ਮੈ
॥੮॥ ਚਮੰਦਾਈ ॥ ਪ੍ਰਥਮ ਬਤ ਮੁਹਿ ਇਹ ਲਿਖਿ ਦਿਅਵ
ਹੁ ॥ ਜਿਹੰ ਜਨ ਹੁਤਿ ਹੰ ਬੁਧ ਬੁਲਾਵਹੁ ॥ ਜਿਹੰ ਚੇਹੰ ਤਿਹੰ
ਹੰ ਚੁਲਾਵੈ ॥ ਕਮੇ ਕਲਤਿ ਹੰ ਸਥ ਕਮਵੈ ॥੯॥ ਚਮੰਦਾਈ
॥ ਜਬ ਇਹੰ ਭਤ ਸੁਨੇ ਨਿਪੈ ਨਾ ॥ ਜੇਗਹੰ ਨੈਨ ਸਨੈ

ਨਾ॥ ਚੁਪ੍ਰੈ ਹੁਕਮੁ ਨਿਕਰਿਯੋ॥ ਕਵਨ ਭੇਦ ਇਸਤੀ
 ਇਨ ਲਹਿਯੋ॥ ੧॥ ਰਜਾ ਬਚੁ ਕਥਿਯੋ॥ ਮੇਰੀ ਲਗਨ ਉ
 ਤੈ ਲਗਿ ਗਈ॥ ਅਬ ਰਾਨੀ ਅਸ ਬਤ ਠਟਈ॥ ਤਕ ਕਰੀ
 ਐਕ ਵਨ ਉਪਈ॥ ਮੁਹਿ ਤਿਤ ਜੀਨ ਬੇਸਿ ਯਾਜਈ॥ ੧੧॥ ੮
 ੬੫੬॥ ਅਬ ਇਹ ਬਤ ਰਾਨੀ ਅੰਤਿ ਗਈ॥ ਮੇਰ ਪ੍ਰੀਤ ਬੇਸਿ
 ਸੰਗ ਲਈ॥ ਵਾਚਿਨ ਮੇਰ ਹਿਯੋ ਨ ਜਾਈ॥ ਤਹਿ ਤੇ ਕਰ
 ਤੋ ਤਿਯ ਜਾਈ॥ ੧੨॥ ਰਾਨੀ ਚਰਾਜ ਸੋ ਯਾਦ ਪਈ॥ ਜਬ
 ਨਿਪ ਫਿਰਨੀ ਕੇ ਆਯੋ॥ ਤਬ ਰਾਨੀ ਇਹੰ ਤ ਸੁਨ ਯੋ॥ ਤਹਿ
 ਬੇਸਿ ਕੇ ਗਿਯੋ ਸੁਨ ਲੈਯੋ॥ ਤਬ ਮੈਭੋ ਗਜ ਸੋ ਕੈਯੋ॥ ੧੩॥
 ੬੫੭॥ ਅਬ ਤੁਮ੍ਹੈ ਨਿਪਤ ਪਿਯ ਗਈ॥ ਤਤੋ ਸੁਤ ਗਿ
 ਹੋਤ ਨ ਭਈ॥ ਅਬ ਭਾਜੈ ਹੋ ਜੁਲੇਗ ਇਹ ਭਾਮਾ॥ ਹੋਯੋ ਪੁਤ
 ਤੁਮ੍ਹੇ ਧਾਮ॥ ੧੪॥ ਕਾਕੁ ਬਾਗ ਜਾ॥ ੧੫॥ ਤਬ ਰਾਜੇ ਇਉ
 ਹਿਰੇ ਬਿਚਰੀ॥ ਭਲੀ ਬਤ ਰਾਨੀ ਅੰਤਿ ਰਹੀ॥ ਤਕ ਭੋਗ
 ਮਛਲਿ ਖਰੀਯੋ॥ ਆਪ ਗਵਨ ਬੇਸਿ ਕੇ ਕੀਯੋ॥ ੧੬॥ ੮
 ੬੫੮॥ ਜਬ ਰਾਜ ਬੇਸਿ ਕੇ ਜਾਵੈ॥ ਜਿਹੰ ਚਹੈ ਤਬ ਨਹਿ
 ਬੁਲਾਵੈ॥ ਕਾਮ ਭੋਗ ਤੇ ਸੰਦ੍ਰਿਯ ਕਰਈ॥ ਹਿਰੇ ਨਿਪਤਿ ਕੀ
 ਸੰਕਤ ਪਰਈ॥ ੧੭॥ ੮੬੫੯॥ ਰਾਨੀ ਬਿਸਿਖੀ ਆਪ ਬੁਲ
 ਯੋ॥ ਇਹੰ ਛਲਾ ਜਾਤੋ ਲਿਖਵੇਯੋ॥ ਜਿਹੰ ਚਹੈ ਤਿਹੰ ਬ
 ਲ ਪਠਾਵੈ॥ ਕਾਮ ਭੋਗ ਚਮਨ ਕਮਾਵੈ॥ ੧੮॥ ੮੬੬੦॥ ਮੁ
 ਰਖ ਭੇਦ ਨ ਰਾਜੇ ਪਾਯੋ॥ ਇਹੰ ਛਲਾ ਅਪਨੇ ਮੁੰਡ ਮੁੰਡ ਯੋ॥ ਅ
 ਬ ਲਾਐ ਸਚ ਰਤ ਬਨ ਯੋ॥ ਪਤਿ ਤੇ ਭੋਗ ਮਛਕਰ ਲਯੋ॥

Digitized by Panjab Digital Library | www.panjabdigilib.org

Digitized by Panjab Digital Library | www.panjabdigilib.org

ॐ नमो भगवते वासुदेवाय ॥

ਚਲਦੇਤਕੀਘਰਗਾ॥ਤਸਮਦੇਵਨਦੇਵਕੁਮਰਾ॥੧॥
 ੧੬੫੫॥ ਸੁੰਦਰਤਾਇਕਹੈਨਾਵੈ॥ਜੋਕੇਮਚਲੇ
 ਰਲਲਚਵੈ॥ਜੋਬਨਜੋਬਅਧਿਕਤਿਹੰਧਰੀ॥ਸੈਨ
 ਸੁਨਾਰਗਤਜਨੁਰਗੀ॥੨॥੧੬੫੬॥ ਤਕੇਏਕਧਾਮ
 ਸੁਤਭਯੋ॥ਬੀਸਬਰਸਕੇਹੈਮਹਿਗਯੋ॥ਗਨੀਅੰਤਿਬ
 ਚਸੇਕਅਪਰਾ॥ਜਤੇਸੁਭਾਬਿਸਰਾਘਰਬਰਾ॥੩॥੧੬੫੭॥
 ੧੬੫੮॥ ਤਹੰਇਕਪੁਤਸਾਹਕੇਅਯੋ॥ਤੇਜਵਨਤਤਿਕੇਜ
 ਨੁਜਯੋ॥ਜੈਸੇਤਿਹੰਸੁਤਕੇਥੇਰੂਪਾ॥ਤੈਸੇਹੀਤਿਹੰਲਗਤਸ
 ਰੂਪਾ॥੧੬੫੯॥ ਜੈਰੂਨੀਸੋਪੁਰਖੁਨਿਹਰਾ॥ਲਾਜਸਾਜ
 ਤਜਹਿਦੇਬਿਚਗਾ॥ਖੋਸੇਕਮਭੋਗਅਬਕਰੀਯੋ॥ਨਤਰ
 ਮਹਭੁਰਕੀਅਮਰੀਯੋ॥੧੬੬੦॥ ਜਬਵਹੁਕੁੰਅਰ
 ਹਤਿਹੰਮਾਵੈ॥ਚੰਚਲਦੇਖਨੇਕਤਿਹੰਜਾਵੈ॥ਇਕਦਿ
 ਨਤਕੇਨਥਨਿਹਰੀ॥ਇਹੰਬਿਧਿਸੋਤਿਹੰਬਤਭੰਚਰੀ॥੧੬੬੧॥
 ੧੬੬੨॥ ਚਰਾਚਰਾ॥੧੬੬੩॥ ਕਿਹੰਨਮਿਤੀਇਹੰਤੁਅ
 ਈ॥ਹਰਹੀਕਿਹੰਕੁੰਦਿਗਲਾਈ॥ਤਬਰਨੀ॥ਇਹੰਭੰਤ
 ਭੰਚਰੇ॥ਸੁਨਹੁਨਿਪਤਿਤੁਮਬਚਨੁਹੰਮੇ॥੧੬੬੪॥ ਜੀ॥
 ਚਰਜੇਸੀ॥੧੬੬੫॥ ਜਸੁਤਵਸੁਤਸੁਰੇਲੇਕਸਿਧਯੋ॥
 ਸੇਧਰਿਦੁਤਿਯਹੁਪਜਨਾਯੋ॥ਤੇਹੰਤਮਮੁਰਫਿਗਸੇ
 ਜਸੁਵੈ॥ਹਮੇਚਿਤਕੇਤਪਮਿਦੋਵੈ॥੧੬੬੬॥ ਮੁ
 ਰਖਭੇਦਅਭੇਦਨਪਯੋ॥ਤਹੰਬੁਲਾਇਅਪਲੈਅਯੋ॥
 ਨਿਪਪੁਨਤਿਹੰਤਰਵਪਨਕਰਿਯੋ॥ਭੇਲੇਬੁਰਨਾਬੇਚਰ

ਬਿਚਰਿਯੋ ॥ ੧ ॥ ਭਰਵਕੀ ਕਿਰਿਯਾ ਕਹੰਕਗਾਰ
 ਗਥਿਚਰਕਛੁਨਬਿਚਰਾ ॥ ੧ ॥ ਭਰਵਨਤੋਤਿਖਬ
 ਚੀ ॥ ਭੁਪਤਕੀਦੁਤੀਕਰਚੀ ॥ ੧ ॥ ਭਰਵਨਤੋਤਿਖਬ
 ਨਿਕਟਿਸੁਵੈ ॥ ਭੋਲੇਭੋਲੇਭੋਜਨਤਿਹੰਧੁਵੈ ॥ ਕਹੈਸਹੁਸੁਤ
 ਮੁਰਕੀਅਨਹਗਾਰਤੋਖਸੰਗਹਮੇਪਿਆਰਾ ॥ ੧ ॥ ਭਰਵਨ
 ਈ ॥ ਜੋਤਿਖਤਾਹਿਕੋਭੋਜਿਖਧੁਗਾਰਨੀਵਝਕਿਤਾਹਿਤਿ
 ਯਭਗੈ ॥ ਇਹਮੇਸੁਤਕੀਅਨਹਗਾਰਭੋਲੇਭੋਲੇਯੀਅ
 ਤਤਿਹੰਧੁਗੈ ॥ ੧ ॥ ਭਰਵਨ ॥ ਨਿਕਟਿਆਪਨੇਤਾਹਿਸੁਵੈ
 ॥ ਤਿਹੰਧਿਗਅਪਨੀਸਿਜਿਥਿਛੈਵੈ ॥ ਜਬਤਾਸੰਗਨਿਪਤਿ
 ਸੁੰਜੈਵੈ ॥ ਤਬਤਿਖਤਾਸੰਗਭੋਗੁਕਮਵੈ ॥ ੧ ॥ ਭਰਵਨ
 ਕਸਿਕਸਿਰਮੈਜਰਕੇਸੰਗਾ ॥ ਵਲਮਲਤਾਹਿਕੈਸਬੰਗਾ ॥
 ਭੰਤਭੰਤਤਨੋਭਗਕਮਈ ॥ ਸੋਇਹੈਤੋਭੰਹੀਲਪਦਈ
 ॥ ੧ ॥ ਭਰਵਨ ॥ ਇਕਦਿਨਗਈਜਰਪਹਿਰਨੀ ॥ ਸੇਵਤਜ
 ਗਨਿਪਤਿਅਭਿਮਨੀ ॥ ਮੁਖਚੁੰਬਤਤਿਹੰਤਾਹਿਨਿਹਗਾਧਿ
 ਗਧਿਗਬਚੁਕੈਪਉਚਰਾ ॥ ੧ ॥ ਭਰਵਨ ॥ ਭਰਵਨ
 ॥ ਮੈਇਹੰਬੋਲੀਪੁਤਕਹਿਯਾਸੰਗਅਤਿਮੁਖਪਿਯਗਤਤੋ
 ਮੁਖਚੁੰਮਤਤੁਤੀਸੁਤਕੀਜਨਿਅਨੁਰ ॥ ੧ ॥ ਭਰਵਨ
 ॥ ਭਰਵਨ ॥ ਨਿਪਕੇਸਾਚਇਹੈਜਿਯਾਈ ॥ ਪੁਤਜਾਨ
 ਚੁੰਬਨਮੁਖਧਈ ॥ ਕਿਪੁਜੁਬਛਹੁਤਤਜਰੀਨਾ ॥ ਭਿਰਅਭੇ
 ਰਕਛੁਨਹੀਚੀਨਾ ॥ ੧ ॥ ਭਰਵਨ ॥ ਇਹੰਛਲਬੰਗਸਰਾਇਕੁਹੰ
 ਖਅਪਨੇਧਾ ॥ ਦਿਨਕੁੰਪੁਤਉਚਰਾਹਿਨਿਸਿਕੋਭੋਗੈ ॥ ਭਮ

ਮੈਂ ਤੁਝ ਨੂੰ ਤੈਂ ਤੁਝ ਟਕਰਾ ਚਕਿ ਚਿਤਰ ਹਿਯੋ ਹੋਹਾ ਤੁਮਰ
 ਮਹਿ ਸੁਆਜੁ ਚੰਚਲਾ ਆਸਕ ਹਿਯੋ
 ਵਨ ਕੀ ਬਾਤ ਨ ਮਨੀ ॥ ਅਧਿਕ ਮਗਲਾ ਭਈ ਖਿਸਨੀ ॥ ਅਧਿ
 ਕੋ ਪਕਰੇ ਤ ਚਿਸਗਾ ਅਰਧ ਅਰਧ ਚੰਗਤਿ ਚੰਡਰ
 ਯੁਟ ਲਯੋ ਤੋ ਕੋ ਸਭ ਹੀ ਪਨਾਧੋਰ ਅਪਰਾਧ ਕੀ
 ਯੋ ਪਾਪੀ ਇਨਾ ਯਾ ਕਹਿ ਚੰਗ ਮੁਤਗ ਜਗਗਾ ਕਿਨੂੰ ਪਰਖਨ
 ਕਰੀ ਨਿਵਰਾ ਵਰਮ ਭਈ ਅਪਤ ਕੀ ਤ੍ਰਿਯਾ
 ਮਾਤੁਲਈ ਮਰਤੋ ਕੋ ਜਿਯਾ ਭੇਦ ਅੰਤਰ ਨ ਕਿਨੂੰ ਚਿਰ
 ਗਾਭੇ ਗਨ ਕੀ ਅਤਿ ਸੋ ਕੀ ਮਰਾ
 ਇਹ ਛਲਾ ਮਰਤਾ ਹਿਯੋ ਜੋ ਨਰਮਾ ਤਿਹੰ ਸੰਗਾ ਸੁਕ ਬਸਿਯਾ
 ਪੁਰਨ ਭਯੋ ਤਬ ਹੀ ਕਥ ਪ੍ਰਸੰਗ

ਬਿਜੋ ਸੁਰਖੰਤੀ ਇ
 ਕਰਹੈ ॥ ਸਿੰਧ ਪਾਲਤੋ ਕੋ ਜਗ ਕਰਹੈ ॥ ਸਮਸਦੀ ਨਿਰਿਲੀ ਸ
 ਯਵਨਾ ਜਾਨਤ ਸਕਲਾ ਭਵ ਅਰੁਨਾ
 ਭਮਨ ਸੈਨਧਾ ਮਸਤਾ ਸੁਭ ਮਤਿ ਆਥੋ ਸੈਵ ਦੁਸਰੇ ਥਕ
 ਦਮਤਿ ॥ ਸੁਕ ਗਮਤਿ ਤੁਹਿਤਾ ॥ ਏਕਤੋ ਕੋ ਨਰੀ ਨਗਨੀ ਸਮ
 ਨਹੀਂ ਕਿ ਸਮਸਦੀ ਨਿਰਿਲੀ ਸਨੁ ਨਾਮ
 ਨਤ ਅਨਰੇ ਸਜਿਹੰ ਨਾ ॥ ਏਕ ਦੇਵ ਸਵਯੰ ਭੋ ਸਕਰਾ
 ਚਤੁਰਤੀ ਕੋ ਹਰੀ ਬਰਾ ਤਹੀ ਦੇਵੀ ਸ੍ਰ

ਪਚਲਿਓ ਭੀ ॥ ਨਹੀਂ ਸਿਧਾਨੀ ਚਤਵਤਭਯੋ ਸਿੱਧਪਾਲ
ਲੀ ਅਪਨੇਸੰਗਾ ਅਵਲਾਇ ਅਨਗਨਤਤੁੰਗਾ ॥

ਤਪਰਕੀ ਝੁਕਵਤਭਯੋ ਕੇਹਰਸੀ ਜਨਮਤ
ਬਲਯੋ ਆਧਰ ਤਤਨਾਤਕਖਤਗਾ ਅਰਾ ਹਨਕਰ
ਗਜਮਸਤਕਪਗਾ ॥ ਤਹੀਂ ਏਕਭਾਵਕੰਤਕਅ

ਸਲਹਾ ॥ ਹਜਰਤਸੁਨਤਦੇਹਰਕਾ ॥ ਸੁਮੈਕਤਹੀਂ ਸੁਨ
ਹੁਪਿਯੋਗੋਜਤਿਨਸਹੀਂ ਚਤਤੰਦੇ ॥

ਸਿਧਸਪੁਸਪਰਮਨੀਇਨਕਾਇਹੈਸੁਭਾਉ
ਜਿਥੀਜਿਥੀਤੁਖਗਕੇਪਰੈਤਮਤਮਅਗੇਪਾਉ ॥

ਭਵਜਬੈਅਸਭੀਤਉਚਗਾ ॥ ਹਜਰਤਬਚਨ
ਸਵਨਇਹਪਗਾ ॥ ਜਬਅਪਨੇਮਹਲਨਪੁਰਿਅਭਯੋ
ਧਪਲਕਹੰਬੋਲਪਠਯੋ ॥

ਹੀ ॥ ਤਸੀਂ ਏਹਚਿਧਿਸਬਬਖਨਾ ॥ ਤੈਹੀਂ
ਰਵਜੀਰਦਨਾ ॥ ਅਬਕਛੁਅਸਤੁਮਕਹੁਤੋਪਈਜਾ
ਤੋਮਿਲੈਪਰਮਨੀਅਈ ॥

ਸਿੱਧਪਾਲਇਹਭੀਤਉਚਗਾ ॥ ਸੁਨਹਜਰ
ਤਜੁਬਚਨਹਮਗਾ ॥ ਸਭਅਪਨੀਤੁਮਸੈਨਬੁਲਾਵੀਮੈ
ਹਿਸਿਧਲਾਰੀਪਪਠਵੇ ॥ ਜਉਤੁਮਰੀਅ

ਗਿਆਕਹੰਦਉ ॥ ਅਮਿਤਸੈਨਕੇਚਹੀਂਸਿਧਭੀ ॥ ਖੜਗਸਿ
ਧਲਾਰੀਪਮਚੈਹੀ ॥ ਜਿਥੀਤੈਤੁਮੈਪਰਮਨੀਲਾਐਰੋ

ਕੀਕਹੀਯੋਯਮਜਬਰਜਾ ॥ ਬਜਤਭੀ

ਤਅਨੇਕਨ ਬਜਾ ਬੈਗੀਉ ਤੇਤੁ ਇਕ ਤੋ ਕੋ ਭੇਰ ਕਹ
 ਹਜਰਤ ਪੈ ਵੇਕੇ ॥੧੨॥ ਸੋ ਮਾਠਾ ਲਾਜਾ ਜੀ ਚਉ ॥੧੩॥
 ਏਕ ਧਾਮ ਦੁਹਿਤੈ ਯਕੋ ਪਰਮ ਨੀਤੁ ਲਿਖ ਵੇਕੇ ॥
 ਪੈਰ ਮਨੁ ਛਤਿ ਹੋਰ ਮੰਗ ਵਹੁ ॥ ਤਿਹ ਪਾਛੈ ਪਰਮ ਨੀਖੁ ਜ
 ਵਹੁ ॥੧੪॥ ੧੫॥ ੧੬॥ ਹਜਰਤ ਸੁਨਤ ਜਬੈ ਸੋਭੇ ॥ ਤਤ
 ਛੇਨ ਦੁਤਿ ਯਹਿ ਤਹ ਪਠੇ ॥ ਚਤੁਰ ਚਿਤੇ ਗੁਪਤਿ ਯਹਿ
 ॥ ਬਿਸੁਕ ਮਾ ਕੀ ਜਨੁ ਕੁਮਰੀ ॥੧੭॥ ੧੮॥ ਇਕ ਚਤੁਰ
 ਅਰੁ ਦੁਤਿ ਯਹਿ ਤੇ ਗੀ ॥ ਪ੍ਰਤਮ ਦੁਤਿ ਯਹਿ ਮਰਨ ਜਨੁ ਕੇ ਗੀ ॥
 ਗੋਬਰਨ ਅਰੁ ਖਏ ਪਨਾ ॥ ਜਨੁ ਕਰ ਕਰ ਚੰਦ ਅਸਮਾਨ ॥
 ੧੯॥ ੨੦॥ ੨੧॥ ਤਕੇ ਧਮ ਚਿਤੇ ਗਨ ਗਈ ॥ ਲਿਖ ਲਿਖ ਆਵ
 ਰ ਪ੍ਰਤਮ ਤਿਹ ਭਈ ॥ ਜਬ ਲੋਕ ਕਰ ਸਹ ਨਿਹ ਗੀ ॥ ਜਾਨਕ
 ਤਨ ਕਟ ਗੀ ਮਰੀ ॥੨੨॥ ੨੩॥ ਸਭ ਸੁਧਿ ਗਈ ਮੰਤ੍ਰਿ
 ਭੂਮੀ ॥ ਤਨੁ ਕੀ ਗਈ ਨੰਦ ਭਗਾ ॥ ਜਨੁ ਰਮ ਗਏ ਨਗ ਕਵਰਿ
 ਯਗ ॥੨੪॥ ੨੫॥ ੨੬॥ ਇਕ ਦਿਨ ਕਰੀ ਸਹਿ ਮਜਮਾਨੀ ॥ ਸ
 ਭ ਪੁਰਨਾ ਧਾਮ ਮਹਿ ਆਨੀ ॥ ਸਿੰਧ ਪਾਲ ਕੀ ਸੁਤ ਜਬ ਈ
 ॥ ਸਕਲ ਦੀਪ ਜਿਯੋ ਸਭ ਸੁਹਈ ॥੨੭॥ ੨੮॥ ੨੯॥ ਛਿਤੁ ਬੀ
 ਚਕਰਿਤਾ ਹਿਨਿ ਗਾ ॥ ਹਜਰਤ ਭੋਖੇ ਤਬੈ ਮਤ ਵਗਾ ॥ ਮਨੁ
 ਤਰੁਣੀ ਕੇ ਗੁਪਤਿ ਕਾ ਨਿਯੋ ॥ ਮਿਰਤ ਕੋ ਸੋਚ ਪੁਰਹਿ ਯੋ ਪਛਾ
 ਨਿਯੋ ॥੩੦॥ ੩੧॥ ੩੨॥ ਹਜਰਤ ਸਕਲ ਪਠਨ ਬੁਲਾਏ ॥ ਸਿ
 ਧ ਪਾਲ ਕੇ ਧਾਮ ਪਠਾਏ ॥ ਕੈ ਅਪਨੀ ਦੁਹਿਤ ਮਹਿ ਰਿਜੈ ॥
 ਨਤਰ ਮੀਚ ਮੁੰਡ ਪਰ ਲਜੈ ॥੩੩॥ ੩੪॥ ੩੫॥ ਸਕਲ ਪ

॥ ਮਹਿ ਪੁਰਾਣ ॥ ਏਕ ਲਜਾ ਮਹਿ ॥
 ਪਾਇ ਲਗੀ ॥ ਏਕ ਲਜਾ ਮਹਿ ॥

ਠਨਤਵਨਕੇਗਏ॥ ਜਗਤਕੀ ਸੁਭਾਖਤਭਏ॥ ਸਿੱਧਪਾ
 ਲਪਨਭਗਤਿਭੋਗਿਹਾਵੰਗਿਸਾਸਵੇਗ॥ ੨੫॥ ਜਿ
 ਸਿੱਧਪਾਲਐਸੇਜਬਸੁ
 ਨਾ॥ ਅਧਿਕਦੁਖਿਤੁਹੈਮਸਤਕਧਨਾ॥ ਵਈਵਕਵਨਗ
 ਤਕਹੀਮਗੀ॥ ਗਿਹਾਸਓਪਜੀਸੁਤਾਤੁਖੀ॥ ੨੬॥ ਜਿਉ
 ਨਹਿਤਿਤੁਬਿਗਰਤਕਾ॥ ਜਾਤਰਏਛੰਡਿਨਕੀਲਾਜਾ
 ॥ ਮੁਗਲਪਠਨਤੁਰਕਧਮਹੀ॥ ਅਬਲਗਗਈਖਤ
 ਨੀਨਹੀ॥ ੨੭॥ ਛੰਡਨਕੇਅਬਲਗੇਨਭਈ
 ॥ ਦੁਹਿਤਕਛਿਤੁਰਕਕੁੰਦਈ॥ ਗਪੁਤਨਕੋਹੋਤਖਤ
 ਆਈ॥ ਪੁੰਡੀਧਾਮਲੇਛਪਠਈ॥ ੨੮॥ ਤਉਪਧਾ॥ ਹਭ
 ਨਏਕਦੁਸਰਨਖੰਡੀ॥ ਤੁਰਕਨਕਹੰਦਿਨਰਈਨਪੁੰਡੀਜਿ
 ਛੰਡੀਅਸਕਮਕਮਾਢੈ॥ ਕੁੰਭੀਨਰਕੇਹੁਤਜਾਵੈ॥
 ੨੯॥ ਜਿਨਰਤੁਰਕਹੰਦੇਤਦੁਲਾਗੀ॥ ਧਿਗਾਧਿਗ
 ਜਗਤਿਹੰਕਰਤਉਚਗੀ॥ ਲੇਕਪੁਲਕਤਾਹਿਕਜੈਪੈ॥ ਛੰ
 ਡੀਸੁਤਤੁਰਕਕੁੰਦੈ॥ ੩੦॥ ਹਭਿਖਨਸੁਤ
 ਤੁਰਕਨਰਈ॥ ਛੰਡਣੀਨਤੁਰਕਨੀਭਈ॥ ਕਛੁਜਪੁਤ
 ਨਲਾਜਗਵਈ॥ ਰਨੀਭੇਗਮਾਕਹਈ॥ ੩੧॥ ਸਿੱਧਪਾਲ
 ਅਥਮੈਧੰਗੈਏਨਿਜਬੁੱਧਾ॥ ਮੰਡੇਬੀ
 ਗੇਤੁਹੈਕੁੱਧਾ॥ ਪਤੰਕਵਚਕਰਖੜਗਸੰਭੋਗੀ॥ ਚੁਨਿਚੁਨਿ
 ਆਜੁਪਖੀਅਮੋਗੀ॥ ੩੨॥ ਤਬਕੰਨਿਆ॥ ਨਿਜਪਿਤਹੰਕਗਾ॥ ਇਹਚਿਪਿਤਸੰਮ

ਤਉਚਗਾਤਤਤਨਕਚਿਤਨਹੀਕਗੀਯੋਸਨਮੁਖਪਤ
 ਸਹਸੋਲਗੀਯੋ॥੨੮॥ ਆ॥ ੩੮॥ ਬਿਲਸਦਥਿਕਹੈਰਿਵ
 ਸੇਜਾਇਯੋਕਰੇਕਰਮਚੰਡਿਖਨਕੇਚਰਣਗਾਇਯੋ॥ਤਤ
 ਨਮੇਕਹੁੰਦੀਜੈਅਹਵਕੀਜਿਯੋਹੋਦਨਤ੍ਰਿਪਨਤੁਹੰਜਗ
 ਮੈਜਸੁਲੀਜਿਯੋ॥੨੯॥ ਆ॥ ੩੯॥ ਖੜਗਹਥਜਿਨਤਜਹੁ
 ਖੜਗਪਰਸਹੋ॥ਭਾਜਿਨਚਲੀਖਹੁਤਤਮੀਡਿਰਣਕੋਹੋ
 ॥ਪਰੇਪਖਗੀਖਹੁਨੀਖਹੁਬਿਸਿਖਪ੍ਰਕਰਗਹੋਮਰਅਰਨ
 ਕਹੁੰਮਗੀਖਹੁਹਮੈਸੰਘਰਕਗ॥੩॥ ਆ॥ ੪੦॥ ਸੁਨਹੁਪਿਤ
 ਇਕਕਹੁਉਪਈ॥ਸਮਸਦੀਨਕਹੁੰਲੇਹੁਬੁਲਾਈ॥ਜਬ
 ਅਵੈਤਬਪਕਰਸੰਘਗੀਅਹੁ॥ਬਹੁੰਨਿਕਸਜੁੰਪਕੋਕ
 ਗੀਅਹੁ॥੩੨॥ ਸਿਧਪਾਲਬਚਮਨਮ॥ਚਉਪਈ॥ਸਿਧਪ
 ਲਤਬਐਸਬਿਚਗੀ॥ਭਲੀਬਤਇਨਸੁਤਉਚਗੀ॥ਅੰ
 ਤਹੁਪੁਰੇਂਬਹੁਅਯੋਬੋਲਿਪਠਨਨਐਸਜਤਯੋ॥੩੩॥
 ॥ਸਿਧਪਾਲਬਚਪਠ॥ਸਿਧਪਈ॥ਇਹੋਪ੍ਰਭਕੇਬਰੇਬ
 ਨਏ॥ਹਮਤੁਮਸੇਇਨਕੇਪਗਲਾਏ॥ਜੇਇਨਕਹਵੈਹਮਮ
 ਨਾ॥ਸਿਧਪਹੁਕਮਸਹੋਕੇਜਨਾ॥੩੪॥ ਆ॥ ੪੧॥ ਚੀਜੀ
 ਤਬਮਿਲਿਖਨਸਹੋਕੇਗੇ॥ਅਤਹੀਹਿਰਨਿਅਨੰਦਿਤਭ
 ਏ॥ਕੁਰਕਨਚੰਡਿਖਨਿਸੁਤਨਦਈ॥ਹਸਿਹੈਇਨੈਭਲੀਇਹ
 ਭਈ॥੩੫॥ ਕਾਨਿਰਬਾਚੀਖਹੁਤਤਮੀਡਿਰਣਕੋਹੋ॥ਤਹਿਤਇਤੈ
 ਪਿਤਹਿਸਮੁਝਵੈ॥ਚੰਡੀਜਨਮਕੇਰਨਹੀਅਵੈ॥ਅਬਲੈ
 ਐਸੀਬਤਨਭਈ॥ਕੁਰਕਨਕੇਚੰਡੀਗਈ॥੩੬॥ ਆ॥ ੪੨॥

ਤੇ ਤੇ ਸੋਹਨ ਦੀ ਜੈਤ ਤਾਮਾ ਭੁਜੁ ਪੋਤ ਹੀ ਪ੍ਰਤਾ ਚਲਿ
 ਤੈ ਕਥਾ ਸਦਾ ਜਗਮਾ ਹੀ ਪ੍ਰਤ ਪਠਾਨ ਕਿਛੋਂ ਤੀ ਨਹੀ ॥ ੨੭ ॥ ਚ
 ਮ ੨੭ ॥ ਪਹੁ ਰੁਕਵਚ ਬਜਾਇ ਨਗੋਗਾ ਪੀਪੀ ਅਮਲੋ
 ਹੁਮਤ ਵੇਗਾ ਪ੍ਰਤ ਮਾਂ ਚੇਤੈ ਜੁੱਧ ਅਪਗਾ ॥ ਤੈਥੈ ਅੰਧੁੰਧ
 ਬਿਕਰਮਾ ॥ ੨੮ ॥ ਚੁਪ ॥ ਪਤ ਸਹਸੰਗੈ ਸੰਗ ਮਾ ਸਭ
 ਹੀ ਕਹੁ ਕੇਸਰੀ ਜਾਮਾ ਟੰਕ ਅਛੁ ਐਤੁ ਰੇਨ ਚੋਵਾ ਸੰਗ
 ਲਕਤੀ ਹਥ ਫਿਰੋਵੇ ॥ ੨੯ ॥ ਚੁਪ ॥ ਪ੍ਰਿਥਮ ਤਿਹਾ ਗ
 ਪ੍ਰਨਨ ਕੀ ਅਸਾ ਬਹੁ ਪੁਕਰ ਗਸਕ ਲਤ ਜਿਤ ਸਾਪਿ
 ਸਤ ਭੰਗ ਅਫੀਮ ਚੜਵਹੁ ਗੋਤੀ ਮਾਣ ਚਰਿਤ੍ਰ ਰਿਖਵ
 ਹੁ ॥ ੩੦ ॥ ਚੁਪ ॥ ੨੯ ॥ ਹਜਰਤ ਜੋਰਤ ਪੈਰ ਲਾਯੋ ॥ ਸਕਲ
 ਬਿਹਰੇ ਸਾਜ ਬਨ ਯੋ ॥ ਸਿੱਧ ਪਾਲ ਕੇ ਜਬ ਘਰ ਅਏ ॥
 ਪੁਨ ਕੀਨਿ ਅਸ ਬਚਨ ਸੁਨਾਏ ॥ ੩੧ ॥ ਕੀਨੇ ਗਾਥਾ ਚੁਪਤ
 ਸੰਤ ॥ ੩੨ ॥ ਗ੍ਰਿਹ ਅਵੈ ਜੋ ਸੰਤ ਨਤ ਹਿੰਦੂ ਪਰਿਐ ॥ ਪ
 ਮਗਏ ਇਹ ਮਗਹੁ ਮੰਤ੍ਰ ਬਿਚਰੇ ਐ ॥ ਲਛਮਨ ਪੁੰਤ੍ਰ ਹਿੰ
 ਰਾਗੇ ਰੀਖੀ ਡੀਖ ਉਚਗਿ ਹਿੰਦੂ ਸਤ ਸੈਖ ਤੇਰੇ ਗਿੰ
 ਤਿਖ ਭੋਸ ਪਗਿ ॥ ੩੩ ॥ ਚੁਪ ॥ ਜਬ ਤੇ ਜਤ ਧਮ ਤੇਰ
 ਏ ॥ ਤਬ ਤੇ ਕੇ ਮੰਦਰ ਮੰਦਰ ॥ ਲੁਭ ਰਮਨ ਪੁੰਤ੍ਰ ਬਚਲਾ
 ਯੋ ॥ ਲਛਮਨ ਕਾ ਛਿਕਟੀ ਪਾਯੋ ॥ ੩੪ ॥ ਕੀਨੇ ਗਾਥਾ ਤਕ
 ਹੁੰ ਅਸ ਕਟੀ ਮਾਗਾ ॥ ਬਹੁ ਰਨ ਹਜਰਤ ਬੈਠ ਉਚਗਾ ॥ ਤਕ
 ਹੁੰ ਮਾਭੇ ਸਨਧੋਗੇ ॥ ਲਗਨ ਮੈ ਇਹ ਭਤ ਉਚਗੇ ॥ ੩੫ ॥ ਚੁ
 ਛਮਨ ਸੰਤ ॥ ੩੬ ॥ ਚੁਪ ॥ ਮੇਰੇ ਅਮਲੇ

ਕਾਜਪਠਵਾ॥ ਤੁਮਤਨਇਹੰਬਿਧਿਆਪਕਾਵਾ॥ ਧਮਆਵ
 ਨੇਕੇਈਨਪਵੈ॥ ਜਾਅਵੈਸੇਜਨਗਵੈਵੈ॥ ੪੫॥ ਕਾ॥ ਚੌਰੰਬਦ
 ॥ ੪੬॥ ਇਹੰਭਲਲਾਂਪਿਰਿਵਫੀਅਨਅਯੋਚਿਬ
 ਰਗਨੰੀਕਿਨੀਹਟਯੋ॥ ਜਬਹੁਕਮਕਅਪਨੀਗਯੋ॥ ਤਬ
 ਹੀਅਧਿਕਕੁਲਹਲਭਯੋ॥ ੪੬॥ ਚੌ॥ ੪੭॥ ਬਾਜੇਲਗੇਤ
 ਹੰਸਦੀਖਾਨੋ॥ ਬਾਜਤਤਿਹੰਭਵਨਮੰਹੋਜੇਨੋਢੇਲੀਮ੍ਹੰ
 ਗਮੁਚੰਗਨਗੇਗਾ॥ ਮੰਦਲਤੁਗਮੁਚੰਗਅਪੇਗੇ॥ ੪੭॥ ਚੌ॥ ੪੮॥
 ਬਾਜੇਰਮਾਮਾਜਬਲਗੇਸੁਨਮ੍ਹੰਧੁਨਕਨਾ॥ ਖਨਖਵੀਨ
 ਜਿਤੇਹੁਤੇਦੁਦਪੇਤਹੰਅਨਾ॥ ੪੮॥ ਪਠ॥ ਬਾ॥ ਚੌ॥ ੪੯॥
 ਐਸੇਕਵਨੁਵੈਬਨੀਜਯੋ॥ ਜਿਨੇਜੁਝਉਇਹੰਬਜਯੋ॥
 ਐਸਭੇਕਵਨਮਤਵਲਾ॥ ਜਿਹੰਮੁਖਹਿਨਸੁਝਤਕ
 ਲਾ॥ ੪੯॥ ਚੌ॥ ੫੦॥ ਇਹੰਬਿਧਿਭਖਖਨਸਭਧੇਏ॥
 ਬਧੇਚੰਗਚਉਪਤਨਾਏ॥ ਸਮਸਦੀਨਲਛਮਨਜ
 ਹੰਧਯੋ॥ ਤਿਹੰਭਸਕਲਸੈਨੀਮਿਲਿਆਯੋ॥ ੫੦॥ ਚੌ॥ ੫੧॥
 ਪਈ॥ ਲੇਦੀਸੁਗਨਿਆਜੀਚਲੋ॥ ਲੀਨੇਸੰਗਸੁਗਮਭੇਲ
 ॥ ੫੧॥ ਚੌ॥ ੫੨॥ ਬਾਵਨਖੇਲਪਠਨਤਹੰਸਭੇਪੇਅ
 ਗਇ॥ ਚੰਤਭੰਤਬਨਾਬਧੇਗਣਨਗਣੀਨਜਾਇ॥
 ੫੨॥ ਚੌ॥ ੫੩॥ ਪਖਗਿਰੁਵੰਗਨਨਹੰਮਵੈ॥ ਜਹੰਤਹੰ
 ਭਟਤੁੰਗਨਚਵੈ॥ ਬਾਨਨਕੀਅੰਧੀਤਹੰਅਈ॥ ਹ
 ਥਪਸਾਣਖਾਨਜਾਈ॥ ੫੩॥ ਚੌ॥ ੫੪॥ ਇਹੰਬਿਧਿਸੇ

ਹਨਗਮੈਭਯੋਜਨੁਗਵਿਉਲਟਪਲਟੁਹੈਗਯੋਜੈ
 ਸੇਜਲਧਬਧਪਰਹੈਉਛਰਉਛਰਮਛਰੀਜਿਯੋਮ
 ਹੈ... ਇਹੰਬਿਧਿਨਵਨਦੀਰੀਧਗਾਬ
 ਹੀਜਤਕਉਨਰਖਵਗਾਤੈਸੀਰਸਾਨਗਰਕੀਭਈ॥ਜ
 ਨੁਬਿਨਸੈਕ੍ਸਚੀਹੈਗਈ... ਚੀਚੀਚੀ
 ਹੀਇਹੰਦਿਸਸਭਛੰਡੀਚਕਉਹਿਦਿਸਚਕੁਪਰ
 ਨਾਸੁਨਹੁਸੰਤਚਿਤਦੈਸਭੈਜਿਹੰਬਿਧਿਭਯੋਨਿਰ
 ਨਾ॥੫੬॥... ਛੰਡੀ॥ਜਬੈਜੋਰਬਨੀਅ
 ਨੀਖਨਅਏ॥ਇਤੈਛੰਡੀਸਭੈਬੀਰਧਏ॥ਚ
 ਲੇਬਨਅਸੇਦੁਓਭਭਗੋਲਗੋਅੰਗਜੈਕੇਨਜਾ
 ਹੀਨਿਕਗੇ॥੫੭॥... ਛੰਡੀ॥ਤਬੈਲਛਮ
 ਕ੍ਰੋਮਈਜੁਕਪਕੈਕੈ॥ਹਨੇਖਨਬਨੀਸਭੈਸਸਤ੍ਰਲੈਕੈ
 ॥ਕਿਤਖੇਤਮਰੇਪਰੇਬੀਰਅੰਸੋ॥ਬਿਰਾਜੈਕਟੇਇਰਕੇ
 ਕੇਤਜੈਸੋ॥੫੮॥... ਛੰਡੀ॥ਪੀਐਜਨੁਭੈ
 ਗੈਮਲਗੈਪਰੇਹੈ॥ਕਹੁਕਟੇਸੋਗੀਨੀਸੋਗੀਏਹੈ॥ਕ
 ਹੁਉਸਟਮਰੇਤਪੀਭੂਮਤਪੈ॥ਕਹੁਖੇਤਖੰਡੇਲਸੈ
 ਨਗਨਰੇਪੈ॥੫੯॥... ਛੰਡੀ॥ਕਹੁਬਨਕ
 ਟਪਰੇਭੂਮਅੰਸੋ॥ਬੁਏਕ੍ਰਿਸਾਨੈਕਛਈਖਜੈਸੋ॥ਕ
 ਹੁਲਹੁਲਹੈਪੇਟਮੈਖੰਡੇਗੀ॥ਮਨੇਮਛਸੋਬੰਧੇ
 ਬੀਚਜਗੀ॥੬੦॥... ਛੰਡੀ॥ਕਿਤਪੇਟਪਾ
 ਟਪਰੇਖੇਤਬਾਜੀ॥ਕਹੁਮੱਤਦੰਤੀਫਿਰੇਭੁਛਤਜੀ॥ਕ

ਹੁੰਮੁ ਮਲੀਪੁ ਅੰਮੁ ਮਲਾ ॥ ਕੁੰਤੁ ਤੁ ਤੁ ਤੁ ਤੁ
 ਨਾ ਚੈ ਬਿਤਾ ਲਾ ॥ ੬੧ ॥ ਭੁੰਗੁ ਪਿਤਾ ਤੁ ਤੁ ਤੁ
 ਰਈ ਤਕ ਕੇ ਫਿਰੈ ਦੰਤੁ ਭਗਾ ਬਸੈ ਸੁਨ ਕੇ ਤੁ ਪਰੇਖਤ ਮਗਾ ਕੁੰ
 ਤੁ ਜੁ ਭਗੇ ਜਿਹੈ ਖੋਲੈ ਅਸੀ ॥ ਬਗਾ ਬਿਤੁ ਤੁ ਰਸ ਮੈ ਸੀ ਤੁ ਜੈ ਸੇ
 ੬੨ ॥ ਕੁੰਤੁ ਪੁੰਤੁ ॥ ਤੁੰ ਬਾਜੁ ਥੀਨ ਕੀ ਸੁਣ ਪਰੈ
 ॥ ਪਰੈ ਜਿਹੈ ਫੁਤੁ ਰਾਨੁ ਕੀ ਫੁਤੁ ਹੈ ॥ ਪੁੰਤੁ ਕਲਾ ਸੇ ਜਾਨੁ ਤੁ
 ਭੁੰਗੁ ਹੈ ॥ ਜੁੰ ਕੇਟੁ ਸੁਰਾਨੁ ਸੁਰਾਖ ਭੁੰਗੁ ਹੈ ॥ ੬੩ ॥
 ੬੪ ॥ ਤੁੰ ਕੇਟੁ ਸੰਗੀਨ ਕੇ ਮੁੰਡ ਕੇਟਾ ਕੁੰਤੁ ਬੀਰ ਮੇਰੀ
 ਰੇਕੇਤ ਫਟਾ ਕੁੰਤੁ ਖੇਤਨਾ ਚੈ ਪਠੇ ਪਖਰਿ ਅਗਾ ਕੁੰਤੁ ਨਾ
 ਰਬਾ ਜੈ ਉਠੈ ਨਾ ਰਭੇ ॥ ੬੫ ॥ ਭੁੰਗੁ ਪਿਤਾ ਤੁ ਕੁੰਤੁ ਸੰ
 ਖੇਰੀ ਤੁੰ ਨਾ ਰਬਾ ਜੈ ॥ ਹਮੈ ਗਗਨ ਠੈ ਕੇ ਭੁਜਾ ਭੁਪਗਾ
 ਜੈ ॥ ਨਗੇਰੀ ਫੀਰੀ ਬਜੈ ॥ ਭੁੰਗੁ ਭੀ ॥ ਹਠੈ ਸਕੈ ਕੇ ਤੁੰ ਛੱ
 ਤੁ ਪਰੈ ॥ ੬੬ ॥ ਭੁੰਗੁ ਪਿਤਾ ਤੁ ਕੁੰਤੁ ਭੀ ਮੇਰੀ ਬਜੈ ਰਗ
 ਮਗਾ ॥ ਨਗੀਰੀ ਕੁੰਤੁ ਨਾ ਇਨ੍ਹੈ ਦੋਨ ਗਗਾ ॥ ਕੁੰਤੁ ਖੇਣ ਅਉਥੀ
 ਟਬਾ ਜੈ ਸੁਰਗਾ ॥ ਕੁੰਤੁ ਗਾ ਮਿਦਗਾ ਉਪਗਾ ਮੁਚਗਾ ॥ ੬੭ ॥
 ੬੮ ॥ ਭੁੰਗੁ ਪਿਤਾ ਤੁ ॥ ਭੁੰਗੁ ਤੁ ਰੋਜੈ ਮਚੀ ਮਰਾ ਅਸੀ ॥ ਭੁੰਗੁ
 ਰੇਵਰਾ ਨਾਨਕੀ ਹੈ ਨਤੈ ਸੀ ॥ ਨਸੀਰਾ ਮਾਉਰਾ ਵਟੈ ਜੁੰ
 ਭੁੰਗੁ ਅਸੀ ॥ ਕੀ ਭੀ ਮਾਉਰਾ ਬਸੈ ਸੁਤੈ ਸੇ ॥ ੬੯ ॥
 ੭੦ ॥ ਭੁੰਗੁ ਤੁੰ ਬੀਰ ਕੇ ਤੁ ਪਰੇਖਾ ਲਾ ਮਗਾ ॥ ਕਿਤੈ ਬਨ ਛੇ
 ਰੈ ਕਿਤੈ ਸਸਤੁ ਪਰੈ ॥ ਕਿਤੈ ਨਾ ਰੇਕੇਤੁ ਸਕੈ ਸਾਜੈ ਲੈ ਕੈ ॥ ਚ
 ਲੈ ਛੇਰੀ ਬਾਜੀ ਹਠੀ ਬਾਜੈ ਕੈ ॥ ੭੧ ॥ ਭੁੰਗੁ ਪਿਤਾ ਤੁ ਕੁੰਤੁ

ਤੇਖਨਦੇਖੇਕਿਤੇਖੇਤਮਗੇ। ਕਿਤੇਖੇਤਮੈਪੰਗਖੰਡੀਲਤ
 ਗੇ। ਜਹੰਬੀਰਬੰਕੇਹਰੀਪੁਤਿਘੋਇ। ਓਹੀਘੋਲਬੰਧੇ
 ਲੇਸਿੰਧਾਏ। ੪੬॥ *ਗੁਰਮਤਿ ਪ੍ਰਸਾਦਿ ॥* ਜੈਬੈਸਿੰਧਪਲੈਪ
 ਠਨੇਨਿਹਗੇ। ਕਿਨੀਪਖਿਮੋਨਹਥਿਮੈਸੰਤਗੇ। ਕਿਤੇਭਾਜੇ
 ਚੇਲੇਕਿਤੇਖੇਤਮਗੇ। ਪੁਰਨੇਪਲਾਸੀਮਨੇਬਾਖੁਡੇਗੇ। ੪੭॥
 ੪੮॥ *ਗੁਰਮਤਿ ਪ੍ਰਸਾਦਿ ॥* ਹਰੇਜੇਜੁਏਤੇਸਭੈਖੇਤਮਗੇ। ਕਿਤੇਖੇ
 ਵਿਕੈਕਟਕਮੱਧਿਡੇਗੇ। ਕਿਤੇਬੰਧਲੈਕੈਕਿਤੇਛਰੀਨੇ।
 ਕਿਤੇਜਨਮਗੇਕਿਤੇਰਖਲੀਨੇ। ੪੯॥ *ਗੁਰਮਤਿ ਪ੍ਰਸਾਦਿ ॥* ਤਿ
 ਸੀਕਿਹਨਖੰਗਜਉਨੈਉਚਯੋ। ਸੁਈਜੀਵਬੰਚਮੇਈ
 ਭਾਜਯੋ। ਕਹਲਉਗਨਉਭਯੋਜੁੱਧਭਗੀ। ਲਖੇਲੇ
 ਹਮਚਕੁਪੇਛੰਤਧਗੀ। ੫੦॥ *ਗੁਰਮਤਿ ਪ੍ਰਸਾਦਿ ॥* ਕਿਤੇਨਾਰ
 ਨਦੈਕਿਤੇਨਦਪੁਗੇ। ਕਿਤੇਜੁਨਜੁਏਬੰਗੇਹਰਗੇ। ਕਿਤੇ
 ਅਨਕੈਕ੍ਰਿਪਨੈਚਲਾਵੇ। ਕਿਤੇਅਨਗਾਜੈਕਿਤੇਭਗਿ
 ਜਵੈ ੫੧॥ *ਗੁਰਮਤਿ ਪ੍ਰਸਾਦਿ ॥* ਸਭੈਸਿੰਧਪਲੈਸਭੈਖਾਨਮ
 ਗੇ। ਲਾਏਛੀਨਕੈਤਜਬਜੀਨਗੇ। ਹੁਤੇਦੁਰਬਾਸੀਤਿ
 ਤੇਖਨਆਈ। ਘਿਰਿਯੋਸਿੰਧਪਲੈਕਰੀਮੰਤਨਿਯਾਈ॥ ੫੨॥
 ੫੩॥ *ਗੁਰਮਤਿ ਪ੍ਰਸਾਦਿ ॥* ਜਿਤੇਖਨਭਾਜੇਤਿਤੇਛਰਚੁਕੇ। ਬਹੁ
 ਓਗਾਜੈਹਰੀਸਿੰਧਜੁਕੇ। ਕਹੰਜਾਹਿਗਛੰਤਿਜਨੇਨਦੈ॥
 ਇਹਿਛੰਤਮੈਛਿੰਪੁਤੁਹਿਅਜਛੈ॥ ੫੪॥ *ਗੁਰਮਤਿ ਪ੍ਰਸਾਦਿ ॥*
 ਸੁਨੈਬੈਨਐਸਭੈਕਪਸੁਗੇ। ਸਭੈਸਸਤ੍ਰਸੰਗੀਮਹ
 ਲੇਹੁਪੁਗੇ। ਦਯੋਸੈਨਕੈਅਇਸੈਅਪਹਿਯੋ। ਕਪੀਬਹਨੀ

ਕੁਕਹਿਯੋਗਸਜੀਜੇਯੋ ॥ ੧ ॥ ਸੁਨੇਬੈਨ
 ਸੈਨਚਲੀਕਿਪਕੈਕੀ॥ ਸਭੈਸਸਤ੍ਰਾਸਤ੍ਰਨੇਕਰਬਲੈਕੈ
 ॥ ਜਿਤੇਖਾਨਾਏਤਿਤੇਖੇਤਮੇਗਾ॥ ਕਿਤੇਖੇਰਕੈਕੋਕੀਓਏ
 ਗੇ॥ ੨ ॥ ਗਾਪੁ ॥ ਕਿਤੇਬੀਰਬਨੈਤਬਜੀਪਲੈਟੈ
 ॥ ਕਿਤੇਬੀਰਬਨੀਨੇਸੋਅਨਜੂਟੈ॥ ਕਿਤੇਪੰਗਲੈਖਿਗਖੰਡੀ
 ਉਮੰਗੀ॥ ਮਹਾਜੰਗਜੋਧਜੰਗਜੰਗਜੰਗੀ
 ਗਾਪੁਰੋਧਰਬਾਦਿਤਮਾਰੂਨਗੇਗਾਮਚੇਅਨਕੈਕੈਮਹਾ
 ਭੂਪਭਗਾਖੁਲੇਖਗਖੰਡੀਭਿਭੇਭੰਤਐਸੀ॥ ਮਨੇਬਹਨ
 ਜੁਲਾਪੁਲੈਕਲਜੈਸੀ॥ ੩ ॥ ਕੁਟੁਟੀਕ
 ਕਟੇਗਿਰੋਟੇਪਟੁਟੈ॥ ਕੁਟੁਤਜਡੀਪਰੇਬਗਮਛੁਟੈ॥ ਕੁਟੁਚ
 ਮਕਟੇਪਰੇਖੇਤਐਸੀ॥ ਕੁਟੁਚਭਿਗੋਹੈਮਨੇਹਸਜੈਸੇ
 ॥ ੪ ॥ ਕੁਟੁਕੇਤਕਟੈਲਸੈਭੁਮਐਸੀ॥ ਮਨੇ
 ਬਖੁਤੋਰੇਮਹਾਬਿਰਛਜੈਸੀ॥ ਕੁਟੁਅਧਕਟੇਤੁਰੇਗੇ॥ ਫੇਰ
 ॥ ਕੁਟੁਟੁਕਟੁਕੈਹੈਮਤੁਗੈਪਰੈ ॥ ਕਿ
 ਤੇਰੇਬਰੂਚੇਗਿਰੇਧੁਮਧੁਮੀ॥ ਗਜਰਜਬਜੀਹੈਭੁਮ
 ਫੁਮੀ॥ ਕਿਤੇਭਿਭਜੇਦੁਰੇਬੁਟਮਹੀ॥ ਲਗੇਘਾਵਪੀਠੈਕ
 ਚੋਮੈਨਹੀ ॥ ਕਿਤੇਛੋਕੇਸਫਸੇਤੁ
 ਮੇਜਾਤਜੰਗੀ॥ ਹਮਓਛੋਡਕੈਸਤ੍ਰੇਭੈਗੀ॥ ਨਿਕਰੈਕਿਪਾ
 ਨੇਨਪਛਨਿਹੈ॥ ਭਜੇਜੰਗੀਜੰਗਜੰਗਸੰਭਰੈ
 ॥ ੫ ॥ ਕਿਤੇਖਾਨੇਤੇਰੇਨਘੇਸਭੈ
 ਜੋਰੇਤਖੇਭਸਧੈ॥ ਕਿਤੇਦੰਛਕੈਨਿਹੈਤਿ

ਥਾਥੈ ਤੇ ਗਰੇਖੈ ਜੀ ਸੀਕੈ

ਕਿਤੇ ਜੀ

ਵਲੈ ਕੈ ਸਿਪਾਹੀ ਸਿਪਾਹੇ ॥ ਕਿਤੇ ਚੰਗਾ ਬੰਧੋ ਚਲੇ ਬੇਤ ਅਏ

॥ ਕਿਤੇ ਯੋਧਾ ਨਹੀ ਮੇਰਾ ਬਨਹਿ ਮਾਂਝੀ ॥ ਮੇਰੇ ਟੁਕ ਟੁਕ ਕੂੜੇ

ਜੇ ਪੈਗਨ ਹੀ ॥ ਤਹੈ ਲੈ ਅਪਛਰ

ਨਕੇ ਤੇ ਬਹੇ ॥ ਜਿਤੇ ਸਮੁਹੇ ਜੁਧ ਕੈ ਕੈ ਮੇਰੇ ॥ ਕਿਤੇ ਨਰਕ

ਬਾਸੀ ਤਿਸੀ ਕਲਹੁ ਏ ॥ ਜਿਤੇ ਸੁਮੁਸੇ ਫੀਭ ਜੇ ਜਤਮੁ ਏ ॥

ਕਿਤੇ ਭੀ ਜੋਧਾ ਮੇਰਾ ਬਾ ਮੇਰਾ ਗਿ

ਰੇਤ ਸਰੈ ਕੈ ਬਿਨ ਬਨ ਡੇਗ ॥ ਕਿਤੇ ਜੋ ਅਗਮ ਨੈ ਅਨੈ ਕੈ ਪੁ

ਨ ਦੀਨੇ ॥ ਕਿਤੇ ਦੇਵੇ ਕੇ ਲੋਕ ਕੇ ਪਥਲੀਨੇ ॥ ਤਹੈ ਗਾਪ

ਜਿਤੇ ਸੁਮੁਸੇ ਫੀਭ ਜੇ ਜਤਮੁ ਏ ॥ ਤਿਤੇ ਭੁਮਭ

ਗੇਤ ਹੀ ਅਗਨਿ ਜਗੇ ॥ ਭਈ ਭੀ ਗਾਢੀ ਮਚਿ ਜੁਧੁ ਭਗੀ ॥

ਲਖੇ ਭੀ ਗਾਢੇ ਕੈ ਪੈਰੇ ਹਸਰੀ ॥ ਜ

ਹੀ ਸਿਧ ਪਲੈ ਘਨੇ ਸਤ ਕੁਟੀ ॥ ਤਹੈ ਦੇਖ ਜੋਧਾ ਨ ਤੋ ਕੇ ਟੁਕੇ

॥ ਚਲੈ ਭਾਜ ਕੈ ਨਹੀ ਬਿਗੈ ਸੰਭਾਯੋ ॥ ਲਖੈ ਸਮੁਸਦੀ ਨਿਪ

ਭਿਯੋ ਭੁਮ ਮਾਭੇ ॥ ਤਹੈ ਭਟਕ ਫੀ

ਖੇਗੀ ਤਗਵੈ ॥ ਸੁਨੈ ਪੁਭੈ ਬੈਠੈ ਬੈਠੈ ॥ ਕਹੁ ਨਰ

ਬਾ ਜੈ ਨਫੀਰੀ ਨਗੇ ॥ ਸੈਗ ਜਾਏ ਕੈ ਭੁਜ ਭੁਪਭੇ

ਜੈ ਬੈਠ ਜੈ ਫੀ ਸਭੈ ਬੇਤਮਾਂਝੀ ॥ ਬੇਤ

ਮੇਰੇ ਮੇਰੇ ਬਾਢੇ ਏ ਕਨਹੀ ॥ ਭਈ ਭੀ ਨਹੀ ਨਹੀ ॥

ਮੇਰੇ ਤੈ ਅਪਨੇ ਸੀ ਸਪੈ ਛੜ ਛੜ ॥

ਜੈ ਬੈਠ ਸਿਧ ਪਲੈ ਘਨੇ ਸਿਨ ਕੁਟੀ ॥ ਚ

ਚੇਪ੍ਰਨਲੈਕੈਚੁੰਓਛੁਟੀ॥ਲਈਪਤਿਸਹੀਸਿਰੈਛੰਡੁ
 ਗਿਯੋਪਗਿਯੋਪਸੁਬੰਚਅਗਿਯੋਸੰਸਧਾਗਿਯੋ॥੬੬॥ਛੁੰਜੀ
 ਪ੍ਰੇਖਾਤਛੰਡਾ॥ਲਈਪਤਿਸਹੀਤ੍ਰਿਦੋਭਿਚਰਗਾਕਗਿਯੋਕ
 ਜਨੀਕੋਨਸਹੈਸੰਧਾਗਾਜਗੈਨਸਹੀਧਗਿਯੋਧਿਨਤੋਕੋਰਿ
 ਯੋਪਤਸਹੀਸਿਲੈਪ੍ਰਤਵੇਕੋ॥੬੭॥ਕੀਨਾਪ੍ਰਤਾਕਸਾ
 ਈਨੋਕੋਰਸਤਹੰਏਕਅਯੋਨਰੀਡਰਬੈਓਛੁਗਿਲੈਸਿਧਯੋ
 ॥ਗਾਓਯੋਜਇਤੋਕੋਰਈਪਤਸਹੀ॥ਧਗਿਯੋਜੈਨਅਲਾਵ
 ਦੀਨਮਤਹੀ॥੬੮॥ਛੁੰਪਈ॥ਜਬਹੀਰਜਤਵਨਕੁੰਦ
 ਯੋਸੁਤਨਸਹਿਤਬਨਮਗਲੋਯੋਬੰਝਕਸਮਹਿਕੀ
 ਅਪ੍ਰਵੇਸਾਦੁਹਿਤਸਹਿਤਅਤਿਥੋਕੋਭੇਸਾ॥੬੯॥ਦੇ
 ਵੇਈਯਾਚਾ॥ਜਬਬਹੁਤਹੰਤਪਸਕਰੀਪ੍ਰਗਟਭਈਜਗਸਾ
 ਈ॥ਬਰੀਬ੍ਰਹਤਸੰਕਰਜੋਤੁਹਿਸੁਤਸੁਹਇ॥੭੦॥ਕਾ
 ਰਾਜਦਈ॥੭੧॥ਜਬਪਈ॥ਮਈਯਾਇਹੈਰਨਮੁਹਿਦੀ
 ਜੋਗੋਛਿਯਾਅਪਹਮੀਕੀਜੋ॥ਛੰਡਈਗਿਹਤੁਰਕਨਾ
 ਈ॥ਮੁਹਿਬਰੇਹੁਇਹੈਜਗਮਾਇ॥੭੨॥ਚਰਨ
 ਨਰਹੈਤਿਹਰੀਚਿਤਾ॥ਗਿਹਮਹਿਹੋਰਿਅਨਗਨਤਬਿਤਾ॥ਸੋ
 ਤੁਨਜੀਤਹਮੈਕਈਜਾਇ॥੭੩॥ਜਗਮਤਐਸੇ
 ਬੁਧਦੀਯੋ॥ਤਿਨਕਹੰਜਅਸਮਕੋਕੀਯੋ॥ਅਬਲਗਰਾ
 ਜਤਹੰਤਕੋਗੇ॥ਦਿਲੀਪਤਿਕੀਕਨਨਧੋ॥੭੪॥ਕਾ
 ਯਾਚੰਪਈ॥ਜਿਨਕਹੰਜਾਭਵਾਨੀਰੀਯੋ॥ਤਿਨਤੋਛੀਨ
 ਨਕਿਨਹੁੰਲੀਯੋ॥ਅਬੋਲੋਕਰਤਤਹੰਕੋਰਜਾਗਿਧਸਿਧ

ਤੁਮਸਹਿਰੀਮਿਸਨਅਇ

ਸਭੀ ਘਸਾਜਾ ॥ ੧੦੦ ॥ ਪ੍ਰਥਮ ਰਿਲੇਸੇ ਸੰਪਿਤ
ਜੁਝੇ ਯੋਗ ਪੁਨਰੇ ਬੀਤਿ ਅਸ ਬਹੁ ਪੰਯੋ ਅੰਗੇ ਸੇਕੇ
ਏਨ੍ਹਿ ਪਾਗਾਇ ਪੰਛਲ ਅਬਲਾ ਧਰਮ ਉਚਰਾ ॥ ੧੦੧ ॥

ਇਹੋ ਪੰਛਲ ਪਾਗਾ ॥ ੧੦੨ ॥ ਭਾਗੁ ਭਾਗੁ ॥ ਮੁਖਿ ਮੁਖਿ
ਦਰਸਾਇ ॥ ਭਾਗੁ ਭਾਗੁ ॥ ਮੁਖਿ ਮੁਖਿ ॥
ਮੁਖਿ ਮੁਖਿ ॥ ਮੁਖਿ ਮੁਖਿ ॥

ਸੁਨੀ ਅਤੇ ਏਕ ਸਹਕੀਰਗਾ ਰੂਪ ਵਨ ਗੁਨ ਵਨ ਅਪਰ
॥ ਫਿਲ ਮਿਲੇ ਰੇਤਿ ਪੰਨਾ ਮਭਟਿ ਜੋ ਕੇ ਦੁਸਰ ਪਟਤਰ
ਤਿਹੰਦਿ ਜੋ ॥ ਭਾਗੁ ਭਾਗੁ ॥ ਪੁਕੇਤਰਾ ਜਾਇ ਕਤਹੀ ਰੂਪ
ਵਨ ਅਰੁ ਸੁਰਮਹੰ ॥ ਬਹੁ ਰਕੰ ਪੈਸਤੁ ਜਾ ਕੇ ਡਗਾ ਪ੍ਰਗਟ
ਭਯੋ ਜਨੁ ਦੁਤਿ ਯਨਿ ਸਕਗ ॥ ੧੦੩ ॥ ਪਈ ॥ ਏਕ ਸਪੁਤ
ਪੁਤਤਿ ਨ ਜੋ ਯੋਗਾ ਜਾਸੇ ॥ ਅਭਿਰਨ ਜਗਮਹਿ ਭਯੋ ॥ ਫਿ
ਲ ਮਿਲੇ ਰੇਤ ਕੇ ਲਖਿ ਗਈ ॥ ਤਬ ਹੀ ਤੇ ਬਵਰੀ ਸੀਭ
ਈ ॥ ੧੦੪ ॥ ਪਈ ॥ ਵਸੋ ਬੰਧਾ ਅਧਿਕ ਸਨੇਹ ॥ ਤ੍ਵੇ ਤੇ ਕ
ਰੀਏ ਕਾਨ੍ਹੇ ਰੇਹਾ ॥ ਅਵਰ ਉਪਾਵਨ ਚਲਿਓ ਚਲਾਯੋ ॥
ਤਬ ਅਬਲਾ ਨਰਭੇ ਸਬਨ ਯੋ ॥ ੧੦੫ ॥ ਧਰਮ ਕਰਭੇ
ਸਕਰ ਉਲਕ ਗਈ ਤਵਨ ਕੇ ਧਾਮਾ ॥ ਸਭ ਕੇਈ ਨਰ ਜਨੈ
ਤਿਸੈ ਕੇਈ ਨ ਜਾਨੈ ਬਾਮਾ ॥ ੧੦੬ ॥ ਕੁਵਰ ਹੋ ਜਾਸਿ
ਕਰਖਿ ਲਾਵੈ ॥ ਭੰਤ ਭੰਤ ਤਨ ਮਿਗਨ ਹਨ ਵੈ ॥ ਇਕਲੀ
ਫਿਰੈ ਸਜਨ ਕੇ ਸੰਗਾ ॥ ਪਹਰੇ ਪੁਰਖ ਭੇਸ ਕਹੰ ਅੰਗਾ ॥ ੧੦੭ ॥
ਚੜ੍ਹੇ ਚੜ੍ਹੇ ॥ ਇਕ ਸਰਨ ਨਿਜ ਤਸੁ ਭਈ ॥ ਪਿਤਤ ਨ ਕਹੀ

ਦੇਨ

ਸੁਤਮਹਿਗਈ॥ ਅਪਨੀਠਵਰਬਕਰੀਅੰਹਿਜਗਾ॥ ਦੁਸਰ
 ਪੁਰਖਨਭੇਰਬਿਚਰਾ॥ ੭॥ ਚੜ੍ਹਪਈ॥ ਸਹਲਹਿਯੋਦੁਹਿ
 ਤਮਹਿਗਈ॥ ਯੋਨਹੀਲਖਿਕੋਲਨਭਈ॥ ਸੰਗਨਿਤਲੈ
 ਨਿਪਸੁਤਕੋਜਵੈ॥ ਬਨਉਪਬਨਭੀਤਭੁਮਿਅਵੈ॥ ॥
 ਚੜ੍ਹਪਈ॥ ਬਹੁਤਕਲਾਇਹੰਭੀਤਬਿਤਯੋ॥ ਰਾਜਕੁੰਘਰ
 ਕਹੰਬਹੁਬਿਰਮਾਯੋ॥ ਸੋਤਕੁੰਨਹੀਨਸਿਪਛਨੈ॥ ਭਲੇਕ
 ਰਉਲਤਾਹਿਕਰਮਨੈ॥ ੮॥ ਚੜ੍ਹਪਈ॥ ਇਕਦਿਨਗਏਗਹ
 ਰਬਨਦੇਉ॥ ਸਾਖੀਦੁਤਿਯਨਪੁਰਚੋਕਉ॥ ਅਥਿਰਿਵ
 ਸਮਜਨੀਹੋਅਈ॥ ਏਕਬਿਰਛਤਰਬਸੇਬਨਈ॥ ੯॥ ਚੜ੍ਹ
 ਪਈ॥ ਤਹੰਇਕਅਯੋਸਿਘਅਪਗਾਕਢੇਰੰਤਬੋਭੇਬਿ
 ਕਰਾ॥ ਤਹਿਨਿਗਖਿਨਿਪਸੁਤਡਪਯੋ॥ ਸਹੁਸੁਤਤਿਹੰਧੀ
 ਰਬਧੋਯੋ॥ ੧੦॥ ਚੜ੍ਹਪਈ॥ ਰਾਜਕੁੰਘਰ ॥ ਰਵਰਾਜ ॥ ਰਾਜਸੁਤ
 ॥ ਤਬਤਿਹੰਤਕਤੁਪਕੋਸੀਮਹਿਯੋ॥ ਨਿਪਸੁਤਦੇਖਤਸਿ
 ਘਬਿਦਹਿਯੋ॥ ਰਾਜਕੁੰਘਰਅਸਬਚਨਉਚੋਗੇ॥ ਮਗੁਜੋ
 ਜੀਯੁਚਤਤਿਯੋ॥ ੧੧॥ ਸਰਮ ॥ ਰਾਜਕੁੰਘਰ ॥ ਰਸੀ
 ਚੜ੍ਹਪਈ॥ ਤਬਤਿਨਤੋਸੀਬਿਥਉਚਗੀ॥ ਰਾਜਕੁੰਘਰਸੈਸ
 ਹੁਦੁਲਗੀ॥ ਤੋਸੀਮਹਲਗਨਲਗਈ॥ ਤਤੋਭੋਸਧਰਤਇ
 ਹੰਭਈ॥ ੧੨॥ ਚੜ੍ਹਪਈ॥ ਅਬਤੁਮਹਮੇਸਾਬਿਓਹਗਾ
 ਇਸਤੀਕਹਿਗ੍ਰਿਹਮਹਿਮਹਿਓਗਾ॥ ਜਸਮੁਲਗਨਤੁਮਉਪ
 ਲਗੀ॥ ਤਸਤੁਮਹਿਮੇਸਾਨੁਗਈ॥ ੧੩॥ ਕਾਇਓਬਾਚਾ॥
 ਚੜ੍ਹਪਈ॥ ਅਨੰਦਭੋਯਕੁਅਰਕੇਚੀਤਾ॥ ਜਨੁਕਰਮਿਲੀਰਾ

ਮਕੁੰਸੀਤਾਭੇਜਨਜਨੁਕੁਪਤਰਪਈ॥ਜਨੁਨਲਾਮਿਖੀ
 ਰਮਾਵਤਿਅਈ॥੫੫॥ਚੁੜੀਉਂਧੋਬਿਰਛਤਰਤਕੋਭ
 ਜਾਭੀਤਭੀਤਅਸਨਕਹੰਸਜਾਤਹਿਸਿਧਕੋਚਰਮਨਿ
 ਕਗੀਭੇਗਕੋਰਤਪਰਨਗੀ॥੫੬॥ਚੁੜੀਉਂਧੋਕੋਰਮ
 ਅਪਛਰਪਗਾਕਹੀਕਿਗੀਭੇਮਹਿਇਹੰਬਗਾਇਛਲਤ
 ਹਿਨਰਿਕਰਿਕਿਅਯੋਗੁਪਕੋਤਪਿਤੁਭੇਰਨਪਯੋ॥੫੭॥ਚੁੜੀ
 ਭਗਾਗੀਭੇਚਾਅਇਹੰਛਲਤਕੋਚਿਅਹਿਕੋਲੈਅਯੋ
 ਨਿਜਪਮਾਲੇਗਅਪਛਰਤਿਹੰਲਖੈਕੋਉਨਜਨੈਬਮ॥੫੮॥
 ਚੁੜੀਸਭਹੁੰਸਿਰਗੀਭਈਇਹੀਬਿਧਿਛਲਕੇਸਥਾਨਿ
 ਪਸੁਤਬਰਕਭਉਲੈਭਈਅਨਥਸਨਥਾ॥੫੯॥ਇਤੀ
 ਚੁੜੀਪਥੀਅਤਾਭੇਚਾਚੁੜੀਤੁਰੁਪਮੰਤੀਸੰਚਾਰੇਰਸੈ
 ਸੁਰਤਵੈਰਾਭੇ

- ਮਮਪਦਮਸਤਾਕੁਏ॥੫੯੫॥ਅਫੁਜੀ॥

ਮੰਤ੍ਰਾਬਾਚਾਚੁੜੀਚੰਦ੍ਰਚੁੜੀਕਿਰਹਤਭੁਅਲੇ
 ॥ਤਸੀਦੁਸਰਨੰਦਿਜਗਮੰਤ੍ਰੀ॥ਨਗੀਨਗੀਨਿਗਖਿਲਜਹੀ
 ॥੧॥ਚੁੜੀਉਂਧੋਸਹਿਕਹੁੰਤਅਨਿਕਧਨਵਨਾਜਸੇਧਨੀ
 ਨਜਗੇਅਨਾਅਛਲਦੇਈਦੁਹਿਤਤਕੇਘਗਾਹਤਪੰ
 ਭਿਤਸਕਲਮਤਹਰਕਗਾ॥੨॥ਚੁੜੀਉਂਧੋਚੰਦ੍ਰਚੁੜੀਕੋਹੁ
 ਤੇਪੁੰਤ੍ਰਇਕਾਪੜਬਿਕਾਕਠਅਵਰਸਸਤ੍ਰਅਨਿਕਾਤ
 ਕੋਨਮਨਕਹਿਥੇਅਵੈ॥ਲਿਖਤਉਖਲਿਖਨੀਉਂਧੈ॥
 ੩॥ਚੁੜੀਉਂਧੋਇਕਦਿਨਕੁਅਰਅਖੇਟਕਗਯੋ॥ਸਹਸੁਤ

ਮੰਤ੍ਰਾਬਾਚਾਚੁੜੀ

ਪੁਰਖ ਭੇਸੇ ਕਰਕੈ॥ ਭੰਤ ਭੰਤ ਕੇ ਭੁਖਨ ਪਰਿਕੈ॥ ਜਬ ਅ
 ਵਧੁ ਤਮ ਤੀਤਿ ਪੰਧੇ ਗਾਗ ਜੁ ਕੁੰ ਅਗ ਜਿਉ ਕੁੰ ਕੇ ਗਾ॥ ੧੩॥
 ਚੰਪਈ॥ ਨਿਰਖਤ ਕੁੰ ਅਗ ਜਨ ਬਸਿ ਰਈ॥ ਅੰਗ ਅੰਗ
 ਬਿਰਬਲੁ ਪੈ ਗਈ॥ ਚਿਤ ਮੈ ਚਹੁ ਇਸੀ ਕੁੰ ਬਹਿੰ॥ ਨਤ
 ਰਘਾਇ ਕਟ ਗੀ ਮਹਿੰ॥ ੧੪॥ ਚੰਪਈ॥ ਵੇਖੈ ਲਗੀ ਸੀ ਸਨਿਹ
 ਰਈ॥ ਤਿਹੰ ਤ੍ਰਿਖਾ ਪਤ ਇਹੈ ਕਰੀ ਅਈ॥ ਤੁੰਗ ਪਵ ਇਜ
 ਤਤ ਪੰਭਈ॥ ਸਿਧ ਨਿਜ ਨੁਮਿ ਗੀ ਗਹਿਲਈ॥ ੧੫॥ ਚੰਪਈ॥
 ਫਾ॥ ਫੁਟ ਕਿਛੋ ਰਖ ਤੇ ਗਹਿਲਈ॥ ਬੰਧਤ ਸਥਾ ਪਿਸਟ ਕੇ
 ਰਈ॥ ਹਰ ਭਾਖਿ ਲੇਗ ਪਚਿਹੇ ਗਾਗਿ ਨ ਸੇਕੇ ਤਹਿ ਰਖਵ
 ਗੇ॥ ੧੬॥ ਚੰਪਈ॥ ਬੰਧਾ ਪਿਸਟ ਤਿਹੰ ਤੁੰਗ ਪਵ ਯੋ ਏਕੈ
 ਬਨ ਮਿਲਾ ਸੇਘ ਯੋ॥ ਤਕੁੰ ਜੀਤ ਪਾਮ ਲੈ ਅਈ॥ ਸਖੀ
 ਕੁੰ ਅਰੇਧਾ ਮਪਰਈ॥ ੧੭॥ ਚੰਪਈ॥ ਬੰਧਾ ਚੰਕਾ ਚੰਕਾ ਚੰਕਾ॥ ਚੰ
 ਪਈ॥ ਜੇਤੁ ਮਕਰ ਕਾ ਜੇਸੇਈ ਮੈ ਕੀ ਯਾ ਅਪਨੈ ਬੋਲ
 ਨਿਬਾਹੁ ਅਚ ਪੀਯਾ॥ ਪ੍ਰਥਮ ਬਿਯਾਹਿ ਮੈ ਕੈ ਲੈ ਜਾਵੇ॥
 ਤਪ ਛੇ ਯਾ ਕੁੰ ਤੁਮ ਪਵੇ॥ ੧੮॥ ਚੰਪਈ॥ ਗਾਗ ਜੁ ਕੁੰ ਅਗ
 ਬਹਿਤ ਪੰਧੇ॥ ਤਸੀ ਪ੍ਰਥਮ ਬਿਯਾਹ ਕਰੇ॥ ਬਹੁੰ ਰੰਤ
 ਹਿ ਬਿਯਾਹ ਲੇ ਗੇ॥ ਅਸ ਚਹਿੰ ਤਚ ਚਲਾ ਵਿਖੇ॥ ੧੯॥
 ਕਾ ਯੋ ਬਾ ਚੰਪਈ॥ ਪ੍ਰਥਮ ਹੀ ਪਾਸ ਮੁਕੇ ਗਈ॥
 ਗਜ ਸੁਤ ਹਿੰ ਗਿਲਿਖਾ ਵਤ ਰਈ॥ ਬਹੁੰ ਮਨ ਭਵਤ ਪ
 ਤਿ ਕਰਿਯੋ॥ ਤ੍ਰਿਖਾ ਚਹਿੰ ਤਜ ਤ ਬਿਚਰਿਯੋ॥ ੨੦॥ ਇਹਿ
 ਸੀ ਚਹਿੰ ਤਾ ਖਾਨੇ ਤ੍ਰਿਖਾ ਚਹਿੰ ਤ੍ਰਿਖਾ ਪਸੰਤੀ ਸੀ॥ ੨੧॥

ਵੈਸੈਅਰੁ ਵੈਚਰਿ ਸਮੁਤਮਸਤੁ ॥੫੧੧॥
 ਅਫੁਲੀ॥ ਮੰਤ੍ਰੀਤਾ ਯਦਾਜਥਿਪਯਾ ਸੀਸੀਸ
 ਰੇਤਇਕਰਜਾ॥ਜਸੇਬਿਪਿਦੁਸਰਨਸਾਜਾ॥ਸੀਸੈਸਰੇ
 ਈਤਿਹੰਗਨੀ॥ਜਸਮਦੁਸਰੇਨਬਖਨੀ॥ਚਰਿਤ੍ਰਾਤ
 ਸੈਅਧਿਕਨਿਪਤਿਕੀਪ੍ਰਤਾ॥ਨਿਸਦਿਨਰਹੈਤਰੁਨਮੈਚਿਤਾ
 ॥ਕਿਤਕਦਿਨਨਰਨੀਮਹਿਗਈ॥ਰਜਕੀਉਦਾਸਮਤਿਭਈ
 ॥੨॥ਜਤਪਈ॥ਅਵਰਨਰਕੀਓਰਨਹੈਗੈਭੂਲਨਜਤਕਿ
 ਸੀਕੇਡੇਗੈਰਨੀਅਵਰਅਧਿਕਦੁਖਪਵੈਨਾਥਮਿਲੇਬਿ
 ਨਮੈਨਸੰਤਵੈ॥੩॥ਗਨੇ॥ਨਬਚਅਪਨੇਕਾਪਈ॥
 ਮਿਲਬੈਠੀਇਕਦਿਨਸਭਰਨੀ॥ਅਪਬਿਖੈਮਿਲਕਰਤਕ
 ਹਨੀ॥ਇਹੰਜੁਪਤਿਮਤਿਕਿਨਿਹਿਲਈ॥ਕਹੰਭਯੋਰਨੀ
 ਮਹਿਗਈ॥੪॥ਚਰਿਤ੍ਰਾਏਤੋਸੇਕਕੀਅਜੋਕਇਹੰਮਤਿ
 ਹਹਿਲਈਕਹੰਯਕੀਕਿਹੰਪ੍ਰੈਤ੍ਰੈਤ੍ਰਿਪਨਿਕੇਪਨੀ॥ਸ
 ਵਾਸਲਾਮਤਿਚਹਿਯਤਪਨੀ॥੫॥ਸਕੰਥਾਰਨਾਯਨਾਨੇ
 ਚਤਪਈ॥ਸਖੀਇਕਸਿਖਾਨੀਤਹੰਅਧੀ॥ਤਿਨਇਹੰਤਥਿ
 ਹਸਿਕਹਿਕੀ॥ਮੈਨਿਪਤੇਤ੍ਰਿਯਸੇਕਮਿਦੈਹੰ॥ਬਹੁਹਿਤਿਹ
 ਰੇਸਾਥਮਿਦੈਹੰ॥੬॥ਚਰਿਤ੍ਰਾ॥ਜਰਿਕਪਕਰਕੇਠਗੀਰਖਾ॥
 ਨਿਪਕੇਸੁਨਤਅੈਸਾਬਿਪਭਖਾ॥ਪ੍ਰਗਾਇਹੁਮੁਕੁਨਿਪਤਿਕੇ
 ਜੀਆ॥ਜਿਹੰਅਬਬੇਕਬੇਕਨਕੀਆ॥੭॥ਚਤਪਈ॥
 ਜੁਤ੍ਰਿਯਅਵਰਸੰਭੋਗਕਮਵੈ॥ਬਤਨਸਾਥਪਤਿਹੰਭੁਣ
 ਵੈ॥ਨਿਪਜੁਕੇਠਗੀਓਰਨਿਹੰਗੈ॥ਸਚੁਭੁਤਬਅਪਬਿਚ

ਹੈ ॥ ੨੨੫੮ ॥ ਨਿਪਕੇਧੁਨਸ੍ਵਨਇਓਪਗੀ॥ ਤੁਰਤੁਰ
 ਠਗੀਅਜਾਇਉਪਗੀ॥ ਹੋਰਜਬਵਹਮਨੁਕਥਨਈ॥ ੩
 ਬਐਸੇਤਿਹੰਕਹਿਸਈ॥ ੨੨੫੯ ॥ ਮਿਨਮਿਜਤਿਓ
 ੨ ਇਤੋਸੇਕਹਮਕੀਅਨਿਕਜਾ॥ ਇਨਲਹਤਬਐ
 ਸਨਿਲਾਜਾ॥ ਅਬਸੈਰਨੀਖਨਅਵਗਥਿਓਗੀ॥ ਰਨੀਮ
 ਗੀਨਕੋਗਥਿਓਗੀ॥ ੨੨੬੦ ॥ ਜਾਂਚਯਾਜਾਯਾ॥ ਅਵ
 ਗਤਿਖਨਕੇਸਾਥਥਿਓਗੀ॥ ਵਰਨੀਕਹੰਨਿਪਤਿਥਿਸਾ
 ਗੀ॥ ਇਹੰਛਲਤਿਖਨਨਹਿੰਦਹਿੰਛਗੀ॥ ਤਿਖਾਚਹਿੰਤ
 ਅਤਭੁਤਇਹਕਾ ॥ ੨੨੬੧ ॥ ਸ੍ਵਾਗਤਯਾਯਾ॥
 ਤਿਖਾਚਹਿੰਤ ੨੨੬੨ ॥ ਮਿਤੀਯਾਯਾ॥ ਤਿਖਾਚਹਿੰਤ
 ਸਨਧਤਯਾਯਾ॥ ੨੨੬੩ ॥ ਮਿਤੀਯਾਯਾ॥
 ਮਿਤੀਯਾਯਾ॥ ੨੨੬੪ ॥ ਇਛਵਤੀਨਗਇਕਸੁ
 ਨਾ॥ ਇਸਟਸੈਣਗਜਾਬੁਗੁਨਾ॥ ਇਸਟਮਤੀਤਿਹੰਕੇ
 ਘਰਨਗੀ॥ ਇਸਟਦੇਵਿਕਹਤਤੁਲਗੀ॥ ੨੨੬੫
 ੨੨੬੬ ॥ ਅਜੈਸੈਣਖਤੋਰਤਾ॥ ਅਵਤਭੋਯਧਵਲ
 ਤਿਖਾਜਾ॥ ਰਨੀਤਕੋਰੁਪੁਨਿਓਗੀ॥ ਗਿਰੀਧਰਨਿਜਨੁਲ
 ਗਿਯੋਕਟਾ॥ ੨੨੬੭ ॥ ਉਰਦਾਬੇਗਿਨਪੁਸਕਥੋ
 ॥ ਪਠੈਦੇਰਨੀਤਹੰਘਨੇ॥ ਗਹਿਕਰਤਹਿਲੋਗਏਤੋ
 ॥ ਤੁਰੁਲੀਪਥਥਿਲੋਕਤਜਾ॥ ੨੨੬੮ ॥ ਉਪਈ॥ ਕਮਭੋਗ
 ਤੋਸੈਰਨੀਕੀ॥ ਪਉਛੇਜਾਇਰੋਉਪਲਘਪਗੀ॥ ਤਬਲਗਾ
 ਇਨਿਪਤਿਤਹੰਗੋਘੋ॥ ਸੇਵਤਦੁਥਿਲੋਕਤਭੋਘੋ॥ ੨੨੬੯

ਪਈ॥ ਭਰਭਰਾਇਤਿ ਜਗੀਰੁ ਖਤਗਾਰੀਰੇ ਯੇਦੁ ਪਟਪਤਿ
 ਮੁਖਪਗਾਜਬਲਉਤੁ ਮਕਰਤਨਿ ਪਭੋਯਾਤਬਲਉਜਾਰ
 ਭਾਜਕਰਿਗਯੋ॥੫॥ ਚਉਪਈ॥ ਦੁਪਟਦੁਕਰਨਿ ਪਜੈ ਚੈ॥ ਪਕ
 ਰਲੇ ਯੋਗੀ ਕਹੁੰਤੈ ਚੈ॥ ਕਹੰਗਯੋ ਵਜੁ ਮੈਂ ਨਿਹਗਾ॥ ਬਿਨਨਕ
 ਹੈਭ੍ਰਮਮਿਦਹਮਗਾ॥ ਯਾਗੀ ਬਾਰਾਜਪ੍ਰਤਾਚਉਪਈ॥ ਪ੍ਰਿਥ
 ਮਜਾਨਮਫੁਮਕਜਿਯੋ॥ ਬਹੁੰਬਤਸਚਸੁਨਲੀਜਿਯੋ॥ ਬਚਨ
 ਦੋਹਮੈਂ ਜੋਹਥਾ॥ ਬਹੁੰਗਯੋ ਬਿਨਤੀਸੁਨਨਥਾ॥੭॥ ਚਉਪਈ॥
 ਭੈਗੋਨੇਤੋਤੋਗਬਿਪਕਗਾ॥ ਇਕਤੇਜਤਦੇਇਲਖਪੇਗਾ॥ ਤਮ
 ਕਹੰਕਛੁਝਵੇਰਾਯੋ॥ ਮਹਿਕੈਦੇਖਲਖਿਕਰੁਦੈਪਯੋ॥੮॥ ਕ
 ਚਉਪਈ॥ ਨਿਪਸੁਨਬਚਨਚਕ੍ਰਿਤਚਿਤਗਾ॥
 ਤਿਯੋਸੇਬਹੁੰਬਚਨਨਹੀਕਯਾ॥ ਮੁਖਮੁੰਦੇਘਰਕਠਿਰਿਯੋ॥
 ਕਰਮੇਖਕਹੁੰਦੇਸਲਗਯੋ॥੯॥ ਚਉਪਈ॥ ਤੇਸ੍ਰਚਾਰੇਤ੍ਰਪਾਖਿਯੋ॥
 ਤੇਯਚਰਿਤ੍ਰਪਮੰਤ੍ਰੀਸਾਰ॥ ਤੇਸ੍ਰਚਾਰੇਤ੍ਰਪਮੰਤ੍ਰੀਸਾਰ॥
 ਤੇਸ੍ਰਚਾਰੇਤ੍ਰਪਮੰਤ੍ਰੀਸਾਰ॥ ਤੇਸ੍ਰਚਾਰੇਤ੍ਰਪਮੰਤ੍ਰੀਸਾਰ॥
 ਪਈ॥ ਸੋਰਠਸੈਣਏਕਭੁਪਾਲਾ॥ ਤੇਜਵਨਬਲਵਨਛਤ
 ਲਾ॥ ਸੋਰਠਦੇਤੋਕੇਘਰਗੀ॥ ਸੁੰਦਰਸਕਲਭਵਨਮਹਿਜਾ
 ਨੀ॥੧੦॥ ਚਉਪਈ॥ ਛੰਤ੍ਰਸੈਣਤਹੰਸਹਰਤਿਜੋ॥ ਛੰਤ੍ਰਦੇਈਇ
 ਕਸੁਤਕਹਿਜੋ॥ ਭੁਤਭਵਨਭਵਿਖਮੰਤ੍ਰੀ॥ ਭਈਨਹੈਧ੍ਰੋਯ
 ਕੁਮਰੀ॥੧੧॥ ਚਉਪਈ॥ ਜਬਦਹਤਰਨਚੰਚਲਭਈ॥ ਲਾ
 ਕਪਨਕੀਸੁਪਬੁਧਗਈ॥ ਛਤਿਅੰਕਚਨੀਤੈਯੋਭਿਅਏ
 ॥ ਮਰਨਭਰਤੀਅਭਰਤਭਰੇ॥੧੨॥ ਚਉਪਈ॥ ਅਭਰਨ

ਸੈਨਕੁ ਅਗਤਿ ਨ ਲਗਾ ਤੇਜ ਮਾਨਕ ਛੁਜਤ ਨ ਕਹਾ ਲਗੀ
 ਲਗਨ ਛੁਟਿ ਨ ਹੰਗਈ ॥ ਸੁਕਨ ਲਨੀ ਕੀ ਸੀ ਗਤਿ ਭਈ ॥੪॥
 ਤਸੇ ਲਗੀ ਲਗਨ ਬਹੁ ਤਤਾ ॥ ਕਿਹੈ ਬਿਧਿ ਬਹਨਿ
 ਸੁਨ ਊਬਤਾ ॥ ਨਿਤ ਪ੍ਰਤਿਤ ਕਹੂੰ ਬੋਲਿ ਪਠੈ ॥ ਕਮਭੋਗ
 ਰੁਚ ਮਾਨਕ ਮੈ ॥੫॥ ਚਉਪਈ ॥ ਤਕੇ ਲਏ ਨ ਥਕੈ ਮਹਾ ॥
 ਤਨ ਮੈ ਭਭੇ ਸਕੈ ਪਗਾ ॥ ਜਬ ਗਿਓ ਅਪੁਨੇ ਜਗ ਬੁਲਯੋ
 ॥ ਸਭ ਪ੍ਰਸੰਗ ਕਹਿਤ ਹਿ ਸੁਨਯੋ ॥੬॥ ਚਉਪਈ ॥ ਜਤ ਬਾਝ
 ਸੁਨੇ ਕੇ ਜਗ ਬਚਨ ਅਸਭਗਾ ॥ ਪਿਗ ਪਿਗ ਬਚਤਿ ਹੰਤਿ
 ਯਉ ਚਗਾ ॥ ਜਿਨ ਅਪਨੇ ਪਤਿ ਆਪਸੰਘ ਗਿਯੋ ॥ ਮੁਹਿਕ
 ਸਚਤ ਭਲਾਈ ਕਹਿਯੋ ॥੭॥ ਚਉਪਈ ॥ ਜਸੁ ਬਾਝਾ ਚਉਪਈ
 ॥ ਪਤਿ ਮਹਿਯੋ ਜੰ ਕੇ ਹਿਤ ਗਯੋ ॥ ਸਭੀ ਅਤਨ ਤਕੇ ਭਯੋ ॥
 ਐਸੇ ਮਿਤ ਕਛੁ ਨ ਹੀ ਕਹਿਯੋ ॥ ਇਹ ਖੇਤੋ ਭਲੇ ਸੰਘ ਗਿ
 ਯੋ ॥੮॥ ਚਉਪਈ ॥ ਕਮ ਮਹਿਕ ਛਿਤ ਗਉਤੀ ਲਈ ॥ ਰੁਹੁ
 ਹਥ ਤਕੇ ਸਿਰਿ ਈ ॥ ਹਇ ਹਇ ਜਿ ਮਭੁ ਪਪੁਕੈ ॥ ਤਿਉ ਹਿ
 ਉਨ ਗਿਕ੍ਰਿਪਾ ਨ ਮੈ ॥੯॥ ਸੁਕਾਵਾ ਚਉਪਈ ॥ ਡੈਰਿ ਨ
 ਭਏ ਨ ਪਤਿ ਕੇ ਮੈ ॥ ਐਸੀ ਲਗੈ ਅਬੈ ਏਕੈ ॥ ਪਿਗ ਜਿਯੋ
 ਪਿਯਾ ਬਿਨ ਜਗ ਮਹੀ ॥ ਜਗ ਚੋਗ ਜਿਹੰ ਹਥ ਚਲਾ ਹੀ ॥੧੦॥ ਕਉ
 ਬਾਗਾ ਚਉਪਈ ॥ ਮਹਿਯੋ ਨਿਰਖਤਿ ਹੰ ਸਭਨ ਉਚਗਾ ॥
 ਲਾਕਰ ਤੈ ਜਗ ਸੰਘ ਮਾ ॥ ਚਰਗੀ ਲੰਜ ਤੈ ਰਖੀ ॥ ਧਨਿ ਪੰ
 ਨਿ ਪੁੰਤੀ ਤੁਭਾਖੀ ॥੧੧॥ ਇਤਿ ਸੰਚਰੋ ਤੁਪਾਖਿ ਨਿਤਿ ਰਾ
 ਜਾ ਚਉਪਈ ॥ ਤੈ ਰਾਵੈ ਤੈ ਰਾਵੈ ॥ ਕਚਰੋ ਤਸਮ ਪਤਮ

ਸੁਖਾ ੩੧ ੧੧੫ ੧੧੬ ੧੧੭ ੧੧੮ ੧੧੯ ੧੨੦ ੧੨੧ ੧੨੨ ੧੨੩ ੧੨੪ ੧੨੫ ੧੨੬ ੧੨੭ ੧੨੮ ੧੨੯ ੧੩੦
ਓਪਈ ॥ ਅਭਰਣ ਸਿੰਘ ਸੁਨਾਇ ਕਰਿ ਪਥਗਾਲ ਜਤੋਤ
ਜਿਹੰ ਨਿਰਖਿ ਦਿਵਕਗ ॥ ਅਭਰਣ ਦੇਈ ਸਰਨ ਮਹਿ ਨਗੀ ॥ ਅਖਿ
ਅਭਰਣ ਜਨੁ ਸਕਲ ਨਿਕਰੀ ॥ ੧ ॥ ਚਉਪਈ ॥ ਗਨੀ ਹੁਤੀ ਮਿਤ
ਸੇਤੀ ਰਤਾ ॥ ਭੇਗਤ ਹੁਤੀ ਤਵਨ ਕਹੂੰ ਨਿਤ ਪ੍ਰਤਾ ॥ ਇਕ ਦਿਨ ਭੇ
ਰਗ ਵਲਾਖਿ ਪਯੋ ॥ ਤਿਖ ਕੇਧ ਮਾਥਿ ਲੋਕਨ ਆਯੋ ॥ ੨ ॥ ਚ
ਉਪਈ ॥ ਤਹੰ ਤੇਲੋ ਪਕਰ ਇਕ ਜਗਾ ॥ ਤਵਨੈ ਰਵਰ ਮਾਥਿ
ਰਿਡਗਾ ॥ ਇਸ ਤੀਜ ਨਿਨ ਇਸ ਤੀਮਗੀ ॥ ਚਿਤ ਅਪਨੇ ਤੋਂ ਰਈ
ਬਿਸਰੀ ॥ ੩ ॥ ਚਉਪਈ ॥ ਬੀ ਤੁੰਬਰਖ ਅਧਿਕ ਜਬ ਭਏ ॥
ਗਨੀ ਬਹੁ ਉਪਚਰ ਬਨੇ ॥ ਗਜ ਤੋ ਕੇਧ ਮਨ ਆਯੋ ॥ ਤਬ
ਇਕ ਅਵਰ ਉਪਚਰ ਬਨੇ ॥ ੪ ॥ ਚਉਪਈ ॥ ਗਨੀ ਭੇਸ ਸ
ਨਾ ਸਨਿ ਕੋ ਬਗਿ ॥ ਜਾਤ ਭਈ ਤਜਿਧ ਮਾਥਿ ਕਰਿ ਕਰੀ ॥ ਬਿਲਤ
ਨਿਪਤਿ ਹ ਅਖਿ ਦਜ ਬ ਆਯੋ ॥ ਇਕ ਹਰਨ ਲਾਖਿ ਤੁੰਗ ਪਵ
ਯੋ ॥ ੫ ॥ ਚਉਪਈ ॥ ਜੋ ਜਨ ਕਿਤਿ ਕਨਗਰ ਤੋਂ ਗਯੋ ॥ ਪਹੁੰਚਤ
ਜਹੰ ਨ ਮਨੁ ਛਾਇ ਕਭੇ ॥ ਉਤਰਿ ਯੋ ਬਿਕਲ ਬਗ ਮੈ ਜਾਈ ॥
ਗਨੀ ਇਕ ਲਪਹੁ ਚੀ ਆਈ ॥ ੬ ॥ ਚਉਪਈ ॥ ਸੰਨਿ ਆਸਨ ਕੋ ਭੇ
ਸ ਬਨੇ ॥ ਸੀ ਸਜਟ ਕੇ ਜੁਟ ਛਕਾਏ ॥ ਜਨਗ ਤੋ ਕੇ ਰੂਪ ਨਿਪੈ
॥ ਉਗਛਿ ਰੋਪੈ ਨਹੀ ਸੰਕ ਬਿਚਰੈ ॥ ੭ ॥ ਚਉਪਈ ॥ ਉਤਰਤ ਬ
ਗਤਿ ਹੀ ਤਿਖ ਭਈ ॥ ਨਿਰਖ ਤਿਹੁ ਪਉਗਛਿ ਨਿਪਰਿਯੋ ॥ ਨਰੀ
ਨਗਨੀ ਕਿਇ ਹੰ ਕਹਿਯੋ ॥ ੮ ॥ ਚਉਪਈ ॥ ਜਮਾਨਾ ॥ ੧੧੫ ੧੧੬ ੧੧੭ ੧੧੮ ੧੧੯ ੧੨੦
ਕਵਨੁ ਰੁਪ ਗਨੀ ਤੁਮਹੁ ਭਿਜੁ ॥ ਕਿਧੈ ਅਪਸਰਾ ਸਚ ਕਹੁ ਭਿਜੁ ॥

ਉਹਿ ਜਾਤ ਕੇ ਨਹੀ

ਕੈਤੁ ਮੋਹਤ ਪਤ ਕੀ ਨਗੀ॥ ਕੈਨਿ ਸਪਤ ਕੀ ਅਹੁਕੁ ਮਗੀ॥
 ॥੧੮॥ ਚਉਪਈ॥ ਕਢਿਓ ਚਾਚ ਭੰਤ ਭੰਤ ਤਨ ਚਰ ਚਕਰੀ॥
 ॥ਬੇਦ ਬਿਕਰਣ ਕੋ ਕਉ ਚਗੀ॥ ਜਿਉ ਤਿਉ ਚਿਤ ਤੋ ਕਹਰਿ
 ਲੀਨਾ॥ ਬਿਨ ਘਾਇ ਘਾਇ ਲਪਤਿ ਕੀਨਾ॥ ੧੯॥ ਚਉਪਈ॥
 ਮਗਨ ਭਯੋ ਚਿਤ ਭੀਤ ਰਭੁ ਪ॥ ਨਿਗਖਿ ਨ ਭਿਕੋ ਰੂਪ ਅਨੁਪ॥
 ॥ਏਕ ਬਰ ਕਹੈ ਜੋ ਇਹ ਪਉ॥ ਜਨਮ ਅਨੇਕ ਲਗੇ ਬਲਿ ਜਾ
 ਉ॥ ੨੦॥ ਚਉਪਈ॥ ਨਿਪਉ ਨ ਭਿਕਹੈ ਅਧਿਕ ਭਿਝੋ ਯੋ ਭੰਤਿ
 ਅਨੇਕ ਸੇਤੀ ਉਗਝੋ॥ ਭਜੋ ਯਾਹਿ ਮਨ ਮਾਹਿ ਬਿਚਾਰਿਯੋ॥
 ਇਹ ਬਿਧਿ ਤਸੈ ਬਚਨ ਉਚਾਰਿਯੋ॥ ੨੧॥ ਚਉਪਈ॥ ਸਨ
 ਸਾਧੀ॥ ਚਉਪਈ॥ ਹਮਤੁ ਮਾਊ ਮੈ ਮਿਲੈ ਦੇਈ॥ ਅਉ
 ਗਨ ਲਖਤੁ ਮੈ ਹਿਯੋ ਕੋਈ॥ ਕਿਉ ਤਗਨ ਪਨ ਬਿਥਗਵ
 ਵਤਾ॥ ਰਨੀ ਪੈ ਕਿਨ ਸੇਜੁ ਸੁਹਵਤਾ॥ ੨੨॥ ਚਉਪਈ॥ ਅਸ
 ਤਨ ਸ੍ਰਿਗੁਰੁ ਗਨ ਲਾਵਹਾ॥ ਜੋ ਬਨ ਬਾਲਨ ਬਿਥਗਵਵ
 ਹਾ॥ ਬਿਥਪ ਪਨੇ ਅਇਜ ਬਜੋ ਹੈ॥ ਇਹੁ ਜੁਨੀ ਕਹੁਤ ਬ
 ਪਛੁਤੈ ਹੈ॥ ੨੩॥ ਚਉਪਈ॥ ਇਹੁ ਜੋ ਬਨੇ ਕੋ ਕਹੁ ਗੁਮਨਾ ਜਿ
 ਕਹੁ ਪਗਿਥਨ ਰਹਨਾ॥ ਅਉ ਕਹੈ ਉਭੋ ਗਾਇਲਾ ਸਾ॥
 ਕਹ ਕਤ ਯੋ ਕੋ ਭਗਵਾਸਾ॥ ੨੪॥ ਚਉਪਈ॥ ਧਨੇ ਜੋ ਬਨ
 ਕਕਹੁ ਗੁਮਨ ਨ ਕੀਜੀਯੋ॥ ਸੁਖ ਹਮ ਕਹੁ ਦੇਤੁ ਗੁਨ ਅਪ
 ਸੁਖ ਲੀਜੀਯੋ॥ ਬਿਥਪ ਪਨੇ ਅਹੈ ਤਗਨ ਪਨ ਜਾਇ ਹੈ॥
 ਤਬ ਇਹ ਸਮੈ ਸਭ ਭਾਧਿਕ ਪਛਤਾਇ ਹੈ॥ ੨੫॥ ਸਨ
 ਚਾਚ ਨਿਪਸੈ ਚਉਪਈ॥ ਪ੍ਰਥਮ ਕਹੈ ਮੇਰੀ ਕੋ ਗੀ॥ ਤਿਉ

ਪਛੇ ਮੁਹਿ ਸਥਾ ਬਿਹੰਗੈ ॥ ਚਰਨ ਦੀਜੀ ਯੈ ਮੇਰਾ ਥਾ ॥ ਤਉ ਮੈ
ਮਨ ਬਚਨ ਤਵ ਨ ਥਾ ॥ ੧੭ ॥ ਮੁਕਤਾ ॥ ਪ੍ਰਥਮ ਤਿਯ ਕੋ ਦੇ
ਖ ਛਿ ਮਾਪਨ ਕੀਜੀ ਯੈ ॥ ਤਿਹ ਪਛੇ ਮੇਰਾ ਮਨ ਨਿਪ ਬਰਲੀਜੀ
ਯੈ ॥ ਰੇਖ ਛਿ ਮਾਪਨ ਕੀ ਨ ਬਚਨ ਤਿਯ ਕੋ ਤਥੈ ॥ ਹੋ ਸੁਨੇ ਸ
ਨਿਸਾਨ ਬਚਨ ਸੁਣਨ ਭੀ ਤਰਜ ਬੈ ॥ ੧੮ ॥ ਚਉਪਈ ॥ ਇਕ ਰਿ
ਵਸ ਤਿਯ ਕੋ ਗ੍ਰਿਹ ਆਵੈ ॥ ਦੁਤਿਯ ਰਿਵਸ ਤੋ ਕੇ ਪਯਜ ਵੈ ॥ ਰਾ
ਨੇ ਭੇਸ ਸੰਨਿਸਾਨ ਪਯੋਗ ॥ ਕਾਮ ਭੇਗ ਜਾਤਨ ਕੈ ॥ ੧੯ ॥ ਚਉਪਈ ॥

॥ ॥ ਚਉ

ਪਈ ॥ ਤਿਹ ਨਿਪ ਦੁਤਿਯ ਨ ਰਿਕਸਿ ਜਨੈ ॥ ਭੇਦ ਅਭੇਦ ਨ ਮੂੜ
ਪਛੈ ॥ ਇਸ ਤੀ ਚਰਿਤ੍ਰ ਨ ਹੀ ਲਖਿ ਪਵੈ ॥ ਨਿਪੁਤਿ ਅਪਨ ਮੁ
ਤਮੁ ਰਵੈ ॥ ੨੦ ॥ ਇਤਿ ਸ੍ਰੋਤ ਰਿਤ ਪਾਖਾਨੇ ਤਿਯ ਚਾਹੈ ਤਿਯ
ਮਤੀ ਸਬਦੇ ਤੇ ਸਦੇ ॥ ਚਉਪਈ ॥ ਤਮ ਸਤਾ ॥ ੨੧ ॥ ੫੮੨੯
ਅਫਜੂ ॥ ਮੰਤ੍ਰ ਤੇ ਬਚਾ ਚਉਪਈ ॥ ਬਿੰਧੀ ਸੈਦ
ਰਾਜ ਇਕ ਸੁਗੋ ॥ ਤੇਗੇਗ ਦੁਹੁ ਅਨਕਹੁ ਪੁਗੋ ॥ ਤੇਜ ਵਨ ਦੁਤਿ
ਵਨ ਅਤੁਲ ਬਲਾ ॥ ਅਰਿ ਅਨੇਕ ਜੀਤੋ ਜਿਨਿ ਰਲਾ ਮਲਾ ॥
॥ ਚਉਪਈ ॥ ਬਿਧਿ ਆਮਤੀ ਦੁਹਿਤਾ ਇਕ ਤਕੋ ॥ ਨਰੀ ਨਗਨੀ
ਸਮਨ ਹੀ ਜਕੋ ॥ ਅਪਮੁਲਤਿ ਹੰਤੋ ਜਸੁ ਹਵੈ ॥ ਗਵਿਸ ਸਿਰੋ
ਜਾ ਬੋਲੋ ਕਨ ਆਵੈ ॥ ੨੨ ॥ ਚਉਪਈ ॥ ਤੋ ਕਲਗਿਯੋ ਏਕ ਸੰਗੇ
ਹੋ ॥ ਜਿਵਸ ਵਨ ਕੇ ਬਸਤ ਮੇਹੰ ॥ ਚਤੁਰਕੁ ਅਗਤਿ ਹੰਤਾ ਮਭ
ਠੈ ॥ ਕਵਨ ਪੁਰਖ ਪਟਤਗਤਿ ਹੰਤਿ ਜੈ ॥ ੨੩ ॥ ਚਉਪਈ ॥ ਬਿ
ਧਿ ਰੇਈ ਇਕ ਰਿਨ ਸਿਕੋ ॥ ਬੋਲ ਲੀ ਆਪੀ ਤਕੁ ਹੰਤਿ ਸਿਕੈ ॥

ਕਾਮਭੋਗਤਿਹੰਸਾਥਕਮਯੋਗ। ਤਰੁਨੀਤਰੁਨਅਪਿਕ੍ਰਸੁਖਪ
ਯੋਗ। ਚੰਦ੍ਰਾਵਲੀ। ਬਿਧਿਸੈਣਸੰਕਿਨਹੀਜਤਈ। ਤੇਰਸੁਤ
ਗ੍ਰਿਹਜਥਬੁਲਾਈ। ਕਾਮਭੋਗ। ਤੇਹੰਸਾਥਕਰਤੈ। ਤੇਤੇਨ੍ਰਿ
ਪਨਹੀਨੈਕਡਰਤੈ। ਚੰਦ੍ਰਾਵਲੀ। ਤਬਨ੍ਰਿਪਸਾਥਤਿਸੀ
ਕਲੈਕੈ। ਜਤਭਯੋਤਹੰਸਾਥਕਰਸੈਕੈ। ਬਿਧਿਆਮਤੀ
ਜਚੈਸੁਨਪਈ। ਮੀਤਸਹਿਤਜਿਯਮੈਂਡਰਪਈ। ਚੰਦ੍ਰਾ
ਵਲੀ। ਖੇਰਿਛਤਹੂੰਮੇਘਸਵੇਗ। ਜਿਹੰਆਵਤਵੈਰਹ
ਬਿਚੋਗ। ਤਿਹੰਮਗ੍ਰਿਹਬਿਸਟਦੁੱਕਗ। ਦੁਤਸਹਿਤਨ੍ਰਿਪਕੇ
ਸਿਰਿਪਰ। ਚੰਦ੍ਰਾਵਲੀ। ਅੰਧਗਏਹੂੰਸੁਣਨਯੋਗ। ਤਿ
ਸੀਪੈਂਡਗ੍ਰਿਹਜਥਪਠਯੋਗ। ਜਭੇਰਅਭੇਰਨਲਹ। ਦੁਹਿ
ਤਕਮਕੈਗਈਕਹ। ਚੰਦ੍ਰਾਵਲੀ। ਬਿਸਠਹੀਦੁੱਕੇਲ
ਗਿਕੈ। ਸੁਘਰਗਯੋਤਿਨਕੈਸਿਰਹਗਿਕੈ। ਘਰੀਕਲਗੀਧੋਵ
ਤੇਬਰਨਨਾਬਹੁਗਿਏਦੁਹਿਤਕੈਸਰਨਨ। ਚੰਦ੍ਰਾਵਲੀ
ਈ। ਤਹੰਆਇਜੇਨ੍ਰਿਪਤਿਨਿਹਗ। ਜਰਵਰਕਛੁੜਿਸ
ਵਨਪਗ। ਤਬਨ੍ਰਿਪਉਲਹਿਤਿਸੀਕਹੁੰਮਰਿਯੋ। ਬਿਸਟਾ
ਪ੍ਰਿਥਮਜਹਿਸਿਰਪਰਿਯੋ। ਚੰਦ੍ਰਾਵਲੀ। ਜਮਪਈ। ਰਿ
ਤੰਛਲਸੰਤ੍ਰਿਯਪਿਯਹਿੰਉਬਰਿਯੋ। ਤਿਨਕੈਮੁਖਬਿਸ
ਟੈਕਡਰਿਯੋ। ਭਲਾਬੁਝਪਤਿਨਬਿਚਗਭੇਰਦਇ
ਕਹੰਪਕਰਿਪਛਰ। ਚੰਦ੍ਰਾਵਲੀ। ਨੇਸ੍ਰਾਂਚਾਏਹੁੰਦਿ। ਨੇਸ੍ਰਾਂਚਾ
ਚੰਦ੍ਰਾਵਲੀ। ਸੰਦਰਬੰਦਸੈਣੇਦਰੁੰਦਸਮਪਰਮ
ਸਤਾ ੩੦੩। ੫੮੪। ਅਯੋਗ। ਮੰਦਰਿਯ

ਗਾਚਏਪਈ॥ ਤ੍ਰਿਪਰਸਤਰਬਸਤਰੈਜਹਾ॥ ਤ੍ਰਿਪਰਪਾਲਾ
 ਜਾਬੇਤਹਾ॥ ਤ੍ਰਿਪਰਮਤੀਤੰਕੀਬਰਨਗੀ॥ ਕਨਕਅਵਟਸੈ
 ਰੇਜਨੁਛਗੀ॥ ॥ ਗਚਏਪਈ॥ ਫੁਲਮਤੀਦੁਸਰਤਿਹੰਸਵਤਨ
 ॥ ਜਨੁਤਿਹੰਤੁਤਅੰਖਮੈਸਵਕਨਾ॥ ਤਸੈਤਹਿਸਿਪਰਧਰੈ॥
 ਚਿਤਭੀਤਰੀਮੁਖਤੋਨਹੀਕਰੈ ॥ ਗਚਏਪਈ॥ ਤ੍ਰਿਪਰਮਤੀ
 ਏਕਰਿਜਊਪਗਾਅਟਕੀਰੈਅਧਿਕਹੀਚਿਤਕਗਰੈਨ
 ਰਿਵਸਗਿਹਤਹਿਬੁਲਾਵੈ॥ ਕਮਕੇਲਹੁਚਮਾਨਕਮਵੈ
 ॥ ਗਚਏਪਈ॥ ਚਸਖੀਸੀਗਚਏਪਈ॥ ਏਕਨਗਿਤਿਹੰਬੋਲਪਠ
 ਈ॥ ਅਧਿਕਰਿਗਬੁਦੈਐਸਸਿਖਈ॥ ਜਬਹੀਜਾਇਪ੍ਰਜਸ
 ਬਸੇਈ॥ ਉਚਸਬਦਉਗੀਅਹੁਤਬੋਝਈ॥ ॥ ਗਚਏਪਈ॥
 ਏਉਕਹਿਜਾਇਨਿਪਤਿਤਨੇਸੇਈ॥ ਅਧੀਰਤਅੰਧਿਯਗਜ
 ਬੋਝਈ॥ ਅਧਿਕਦੁਖਿਤੁਹੈਨਰਿਪੁਕਗੀ॥ ਨਿਪਕੇਪਰੀਕਨਧੁ
 ਨਭਾਗੀ॥ ॥ ਗਚਏਪਈ॥ ਗਨੀਲਈਸੰਗਅਪ
 ਨੇਕਗਾਹਾਬਾਬਿਖੈਅਪਨੇਅਸਕੋਪਗਾਵਉਚਲਿਤੀਰਤ
 ਵਨਕੇਗੇਈ॥ ਇਹਬਿਧਿਸੋਧੁਛਤਤਿਹੰਤਏ ॥ ਗਚਏਪਈ॥
 ॥ ਗਚਏਪਈ॥ ਕੋਹੀਤੁਹੈਤਕਿਯਕਹਾਲਗਿਯਦੁਖਤੋ
 ਹਿ॥ ਮਸਤਤੋਨਹੀਠਵਰਤੁਹਿਸਾਚਬਤਵਹੁਮੇਹਿ॥ ॥ ਗਚਏਪਈ॥
 ॥ ਗਚਏਪਈ॥ ਮੁਹਿਅਭਲਾਨਿਪਤਿਕੀਜਾ
 ਨਹੁ॥ ਭੂਪਤਿਭੋਕਲਪਹਿਚਨਹੁ॥ ਤਤੋਮੈਰੋਵਰਦੁਖਿ
 ਗੀ॥ ਸਭੈਬਿਛਮਿਹੈਨਿਸਪਤਾਯਾਗੀ ॥ ਗਚਏਪਈ॥
 ॥ ਗਚਏਪਈ॥ ਕਿਹੰਬਿਧਿਬਚੈਨਿਪਤਿਕੇਪ੍ਰਨਾਪ੍ਰਤਕੀਜੀ

ਵੈ॥ ੩॥ ਚਾਪਣਾ॥ ਇਕਦਿਨ ਬਖਸ਼ਿਪਤਿ ਕਹੰਤੁ ਈ॥ ਭੇ
 ਦੀਕਿਨਹਿੰ ਬਿਥਕਹਿਰਈ॥ ਅਧਿਕਕਪਕਮਿਗੋਯੇਨਿਪਤਿਤਿ
 ਹੰਭਿਗਤੁਤੀਜਰਕਹੁੰਤਿਖਜਹੰ॥ ੪॥ ਚੁੰਦ੍ਰਾਧੀ॥ ਗਨਭਿਰ
 ਪਾਇਅਸਕੀਆ॥ ਬੀਧਿਅਉਧੰਸਿੰਜਤਗਲੀਆ॥ ਗਵ
 ਹਿਤਉਪਰਹਿੰਬਹਿੰਗੀ॥ ਭੰਤਭੰਤਤਨਹੋਇਇਕੰਗੀ॥ ਚੁੰ
 ਪਈ॥ ਗਤਿਮਾਨੀਨਿਪਸਥਬਨਈ॥ ਗੰਭੀਰਅਥਲਕਹੁੰ
 ਭਜਿਕੈ॥ ਭੰਤਭੰਤਕੇਅਸਨਸਜਿਕੈ॥ ੬॥ ਚੁੰਦ੍ਰਾਧੀ॥ ਭੋਗਕ
 ਮਾਤਅਧਿਕਥਕਿਗੋਯੋਸੇਵਤਸੇਤਤਿਸੀਪਰਭੋਯੋ॥ ਜਉ
 ਨਿਚੇਸੰਤ੍ਰਿਖਪਿਯਲਾਖਿਪਯੋ॥ ਜਰਕਛਿਕਰਧਮਪਰਯੋ॥
 ੭॥ ਚੁੰਦ੍ਰਾਧੀ॥ ਚੰਦ੍ਰਾਧੀ॥ ਜਰਿਥੋਜਿਨਿਪਘਰਥਕਜਰਨ
 ਲਯੋਨਿਕਗਭੇਰਦੀਯੋਜਿਹੰਜਨਤਿਹੰਭੁੰਦੋਨਿਗਵਗ॥
 ੮॥ ਚੁੰਦ੍ਰਾਧੀ॥ ਚੰਦ੍ਰਾਧੀ॥ ਚੰਦ੍ਰਾਧੀ॥ ਚੰਦ੍ਰਾਧੀ॥ ਚੰਦ੍ਰਾਧੀ॥
 ਚੰਦ੍ਰਾਧੀ॥ ਪੰਜਚੰਦ੍ਰਾਧੀ॥ ਚੰਦ੍ਰਾਧੀ॥ ਚੰਦ੍ਰਾਧੀ॥ ਚੰਦ੍ਰਾਧੀ॥
 ਚੰਦ੍ਰਾਧੀ॥ ਮੰਦ੍ਰਾਧੀ॥ ਚੰਦ੍ਰਾਧੀ॥ ਚੰਦ੍ਰਾਧੀ॥ ਚੰਦ੍ਰਾਧੀ॥
 ਸੁਨਾਇਕਗਜਾਗਜਪਾਟਤਾਹੀਕਹੁੰਛਜਾ॥ ਚਪਲਾਵਤੀ
 ਸੁਨੀਤਿਹੰਤ੍ਰਿਖਬਗਾਹੁਤੀਪਤਿਤਸਕਲਾਹੁਨਰਕਗਾ॥
 ਚੁੰਦ੍ਰਾਧੀ॥ ਅੰਤਕਲਾਇਕਨਿਪਤਿਪਰੇਸਾ॥ ਵਿਗਤੋਗੋਕਜਾ
 ਹਿਭੋਰਸਾ॥ ਸੁਘਨਾਵਤੀਸੁਤਾਇਕਤੰਕੀ॥ ਰਿਸਨਭੋਯੋਜੋਤਿ
 ਸਸਿਵੰਕੀ॥ ੧॥ ਚੁੰਦ੍ਰਾਧੀ॥ ਇਕਦਿਨਨਿਕਸਨਿਪਤਿਸਿ
 ਕਗਾ॥ ਲਏਸੁਨਸੀਚਨਯਜਗਾ॥ ਚੀਤਾਵਰਜਗੀਅਨਲੀ
 ਨੋ॥ ਸਿਅੰਤੋਗਸਨਹੀਜਹੀਚੀਨੇ॥ ੩॥ ਚੁੰਦ੍ਰਾਧੀ॥ ਲਗਰਫਗ

॥ अथ ब्रह्मसूत्रम् ॥

2

Digitized by Panjab Digital Library | www.panjabdiglib.org

ਸਰੰਭੀ ਨਿਕਰਿਯੋ ਭੇਰਨ ਜਾਨਹਾਇ ॥੧॥ **੨੦੮** ॥ ਮਨ ਮਨ
 ਤੋ ਕੋ ਭੋਗ ਕਰੀ ਪਤ ਅਰੁ ਮਾਤ ਰਿਖਾਇ ॥ ਇਹ ਛਲ ਸੈ ਕਾ
 ਛਤਿ ਸੈ ਇਨ੍ਹੁ ਨ ਗਹਿਯੋ ਬਨਾਇ ॥੧੨॥ **੨੦੯** ॥ ਏਤਿ ਸ੍ਰਾਚਾਰ
 ਪਾਖਿ ਆਨੇ ਰਿਗਾ ਰਹੈ ਤੇਰਾ ॥ ਮੰਤੀ ਸਹਾਰੇ ਤੈ ਸੈ ਛੇਰਾ
 ਹੋਇ ॥੨੦੮॥ **੨੧੦** ॥ ਮਸਤਾ ੨੦੯ ॥ ੫੭੪ ॥ ਅਰੁ
 ਮੰਤੀ ਭੇਬਾ ਜੋ ਕੋਰ ਬਿਹਰ ਸਹਰ ਜਹ ਬਸੈ ॥ ਅਮਰ ਵਤੀ
 ਪੁਰੀ ਕਹੰਹ ਸੈ ॥ ਬਿਹਰ ਕੇਤ ਤਿਹੰ ਭੁਪ ਭਨਿਜੈ ॥ ਕੋਰ ਜਾ
 ਪਟਤ ਰਤਿਹੰ ਰਿਜੈ ॥੧॥ **੨੧੧** ॥ ਸ੍ਰੀ ਫੁਲ ਬੇਸਰ ਰੇ ਤੁਹੰ
 ਜਿਹ ਸਮਰੇ ਵਨ ਰੇ ਵਕੁ ਮਾਗਾ ॥ ਤੋ ਕੋ ਜਾਤ ਨਹੁ ਪਬਿਰਾ
 ਗਾ ॥ ਵਿਵਸਭ ਯੋਤ ਤੇ ਉਜਿਯਾਗਾ ॥੨॥ **੨੧੨** ॥ ਜੀਗਇਤਹੰ
 ਖਤੋਟਾ ॥ ਇਸ ਕਮੁ ਸਕ ਕੇਸਾ ਬਲ ਪੇਟਾ ॥ ਤਾ ਕੀ ਜਾ
 ਤਨ ਪ੍ਰਭ ਉਚਰੀ ॥ ਫੁਲਿ ਰਹੀ ਜਾਨੁ ਕਛੁ ਲਵਰੀ ॥੩॥
 ਸ੍ਰੀ ਫੁਲ ਬੇਸਰ ਰੇ ਬਿਹੰ ਲਗਾ ॥ ਇਹ ਬਿਧਿ ਚਿਤ ਅਪਨੇ
 ਮਹਿ ਕਹਾ ॥ ਕੈ ਅਬ ਮੋਕਟ ਹੀ ਹਨਿ ਕੈ ॥ ਕੈ ਇਹੰ ਭਜੈ ਆਜ
 ਬਨਿ ਰਸਿ ਕੈ ॥੪॥ **੨੧੩** ॥ ਸਸਿਭਾ ਜਤ ਤਿਹੰ ਬਰਨ ਪਰ ਅ
 ਤਿ ਸੁੰਦਰ ਸਰਬੰਗਾ ॥ ਕਨਕ ਅਵਟਿਸਾ ਚੋ ਛਹਿਯੋ ਲੂਟੀ ਪੁ
 ਭ ਅਨੰਗਾ ॥੫॥ **੨੧੪** ॥ ਸੁਘਰ ਸਹਚਰੀ ਤਹੰ ਪਠਾਈ ॥ ਛਲ
 ਸੋਤ ਹਿਤਹੰ ਲੈ ਆਈ ॥ ਜਬ ਤਿਹੰ ਹਾਥ ਚਲਾਯੋ ਹਨੀ ॥ ਹਾ
 ਜੀਗਇ ਬਾਤ ਨਹੀ ਮਾਨੀ ॥੬॥ ਅਬ ਲਾਕੇ ਦਿਜਤ ਨਕਰਿ
 ਹਰੀ ॥ ਕਿਉਂ ਤਨ ਭਜੀ ਤਹਿ ਨਿਪਨਗੀ ॥ ਹਇਹ ਇਹਿ ਰਿਭੁ ਮਿ
 ਉਚਰਾ ॥ ਮੁਰਕੇ ਜਗਾਇ ਨੀ ਨਿਹਰਾ ॥੭॥ **੨੧੫** ॥ ਤਿਹੰ ਤਿਖ ਬਸਤੁ

ਤੇਪਹਿਰਾਇਆਇਨਿਸੁਨਤੋਲੇਹਉਠਿਧਾਇ।ਜਬਗ
 ਹਿਤਾਉਬੁਤਤਬਿਧਿਮਾਗਾਤਬਤਿਨੁਮਾਨਜੁਤਿਖ
 ਉਰਾਗਾ॥੧੩॥ਤਬਲਗਿਤਹੰਨਿਪਤਿਉਅਯੋ।ਸੁਨਿਕਰੇ
 ਜਤਿਖਹਉਗੇਸਿਯੋ।ਇਹੰਡਾਇਨਿਕਹੰਕਹਸੰਘੋਗੇ।
 ਕੈਅਬਹੀਰਨੀਖੰਹਿਜਿਅਗੇ॥੧੪॥ਤਬਤਿਨੁਦੁਰਿਠਾਢਨਿਪ
 ਕਿਏ।ਰਾਨੀਕਚੰਬਨਤਿਨਲਿਏ।ਰਾਜਲਖੇਕਰੇਜੋਡਗੇ॥
 ਭੇਰਅਭੇਰਨਹਿਮੁੜਬਿਚਰੇ॥੧੫॥ਸਭੈਤਹੀਲੋਗਾਨਹਟਾ
 ਏ।ਅਧਿਕਨਹਿਸੰਭੋਗਮਚਾਏ।ਰਾਖੇਜੁਮੁਕਹੀਪਿਪੁਖਪੁ
 ਨਾ।ਤੁਮਸੋਸੋਸਦਾਬਿਧਿਨਾ॥੧੬॥ਅਧਿਕਭੋਗਤਾਸੋ
 ਤਿਖਕਹਿਕੈ।ਧਾਇਭੇਸਦੈਦੋਨਿਕਹਿਕੈ।ਭਾਖਤਜਾਇਪ
 ਤਿਹੰਅਸਭਈ॥ਦੇਇਕਹਿਜਵਾਡਾਇਨਿਗਈ॥੧੭॥ਦਿ
 ਤਮੁਹਿਪ੍ਰਥਮਕਹਿਜਵਾਭਈ॥ਪੁਨਿਦੁਹੰਮੁਤੁਪਿਯੋਨ
 ਗਈ॥ਨਿਪਬਗਤਿਸਦਿਨਹਮਗਿਆਈ॥ਕਿਖਾਜਨੀਯੋ
 ਕਿਹੰਦੇਸਸਿਧਾਈ॥੧੮॥ਸੰਤਿਸੰਤਿਤਬਨਿਪਤਿਉਚ
 ਗਾਭੇਰਅਭੇਰਮੁਖਨਬਿਚਰਾ॥ਨਿਰਖਤਥੇਤਿਖਜ
 ਰਬਜਾਈ॥ਇਹੰਚਹਿਤੁਗਿਯੋਅੰਖਿਚੁਕਾਈ॥੧੯॥ਪ੍ਰ
 ਥਮਮਿਤੁਤਿਖਬੋਲਿਪਠਾਯੋ।ਕਹਿਯੰਨਕਿਖਤਿਖਤ
 ਸਦਿਖਾਯੋ।ਬਹੁਹਿਭਜਾਇਹੰਚਹਿਤੁਲਖਾਯਾ॥ਠਾਢਨਿ
 ਪਤਿਜੜਮੁੰਡਾਇਆ॥੨੦॥ਏਤਸੁੰਚਾਤੁਪਾਖੇਨਿਯੋ
 ਰਾਖਿਏਸੰਤੁਹੰਮੁਤੁਦੈਤਨਮੇਲਾਠਾਢਨਿ॥੨੧॥
 ਮਮਤਮਤਮਤ॥੨੨॥੧੬੦॥ਅਛਾ॥ਚੰਪਈ॥

ਕਰਨਾਟਕੇਰੇਸਬਸਤਜਾਂ॥ਸੀਕਰਨਾਟਸੈਨਿਪਤਿਤਾਂ॥ਕਰ
ਨਾਟਕਰੇਈਗਿਹੁਨਾਮੀ॥ਜਾਤੇਲਿਖਵਿਸਿਓਜਿਯਾਗੀ॥੧॥ਤਾਂ
ਇਕਸਹਬਸਤਥੇਨੀਕੋ॥ਜਾਹਿਨਿਰਖਸੁਖਉਪਜਤਜਿਯਕੋ॥ਤਕੇ
ਸੁਤਹਤੀਇਕਧਾਂਮਾ॥ਬਕਿਤਹਤਨਿਰਖਤਜਿਧੰਬਾਮਾ॥੨॥ਸੁ
ਤਾਪੁਰਬਰੇਤਿਧੰਬਾਮਾ॥ਜਿਹਸੀਕਹੁਕੋਓਨਹਿਧੰਬਾਮਾ॥ਏਕਸਾ
ਹਕੇਸੁਤਕਹੰਬਾਮਾ॥ਬੀਰਕੇਤਨਾਮਤਿਧੰਬਾਮਾ॥੩॥ਜਬਵਹ
ਬਿਆਹਿਤਾਹਿਲੈਗਯੋ॥ਨਿਜਸਰਨਨਲੈਪਾਪਤਿਭਯੋ॥ਏਕਪੁਰ
ਖਤਿਹਨਾਹਿਨਿਹਾ॥ਜਾਕੀਸਮਨਹਿਜਕਮਗੀ॥੪॥ਨਿਰਖਤਤਾ
ਹਿਲਗਨਤਿਧੰਬਾਮਾ॥ਨੀਰੁਖਤਥਹਿਤਿਭਗੀ॥ਪਰੈਸਹਚਰੀਤਾ
ਹਿਬੁਲਾਵੈ॥ਕਮਭੇਗੁਰਚਮਨਕਮਾਵੈ॥੫॥ਸੰਗਤਾਕੇਬੁਹਬਧਾ
ਸਨੇਹਾ॥ਗੁਣਨੇਸ਼ਹੀਰਕੇਜੇਹਾ॥ਬੀਰਜਕੇਤਕਹੰਬਾਮਾ॥ਦਿਨਲਿਖਾ
ਵੈ॥ਧਰਮਭੂਤਕਹਿਤਾਹਿਬੁਲਾਵੈ॥੬॥ਭੇਦਸੁਸੁਰਕੇਲੋਗਨ
ਜਨੈ॥ਧਰਮਭੂਤਤਿਧੰਬਾਮਾ॥ਪਹਿਚਾਨੈ॥ਭੇਦਅਭੇਦਨਮੁਖਲ
ਹੰਬਾਮਾ॥ਤਹਿਸਸੁਰਕੇਸੁਕੁਰਿਕਾ॥੭॥ਇਕਦਿਨਤਿਧੰਬਾਮਾ॥ਇਹੰਬਾ
ਤਉਚਰਾ॥ਨਿਜਪਤਿਕੋਰੈਕੋਬਿਖਮਾ॥ਭਾਤਿਭਾਤਿਸੋਰੈਨਕ
ਗੋਲੋਗਲਖਤਸਿਰਕੇਸੁਉਪਗੈ॥੮॥ਅਥਮੈਧਾਮਕਵਨਕੇਰੋਹੀ॥
ਮੈਧਿਅਸਬਰਕਵਨਸਿਉਕੋਹੀ॥ਨਿਯਾਇਨਹੀਹਰਿਕੇਪਰਭੀਤਗਾ॥
ਇਹਗਤਿਕੀਮੋਰਿਅਵਨਿਬਰਾ॥੯॥ਗਿਹਕੇਦਰਬਸੰਗਕਹਿਲੀਨਾ
ਮਿਤ੍ਰਹਿਸੰਗਪਾਨਾਕੀਨਾ॥ਧਰਮਚਾਇਜਾਕੋਕਹਿਭਾਖਾ॥ਇ
ਹੰਬਲਨਾਥਧਰਮਕਹਿਭਾਖਾ॥੧੦॥ਲੋਗਸਭੇਇਹੰਬਾਤਿਉਚਰਾ॥
ਆਪੁਬਿਖੈਮਿਲਿਕਰਤਥਿਚਰਾ॥ਕਹਾਕਰੈਇਨਾਹਿਬਿਚਰੀ॥

ਜ

ਯੀ

ਜਾਕੀਦੈਵੀਮੀਗਤਿਪਸੀ॥੧੧॥ਤਤੇਲੈਸਤਹੀਧਨਧੰਮਮਾਅਪੁ
 ਨੇਗਈਭਾਇਕੇਬੰਮਾਭੇਰਅਭੇਰਨਸਕਤਬਿਚਰਿਕੈ॥ਗਈ
 ਜਥਕੇਨਾਬਸੰਘਰਿਕੈ॥੧੨॥ਸਿਤਾਸੁੰਦਰੇਤ੍ਰਪਦਪਾਨੀਤ
 ਆਪਣੇਮੁਖਤੋਂਪਾਨਬਾਦਨਸੰਨਯਤ੍ਰਪਦਪਾਨੀਤ॥੧੩॥
 ਮਮ॥੩੦੬॥੫੬੧੩॥ਅਨੰਜੋ॥ਰੋਪਈ॥ਪੁਨਿਮੰਤ੍ਰੀ
 ਇੰਭੀਤਿਉਚਰਾ॥ਸੁਨਹੁਨਿਪਤਿਜੁਬਚਨਹਮਾਗਾ॥ਗਾਰਵ
 ਦੇਸਬਸਤਹੈਜਹਾਂਗੋਰਸੈਨਾਜਾਬੇਤਹਾਂ॥੧॥ਸੀਰਸਤਿਲਾ
 ਕਦੇਇਤਿਹੰਦਗਾ॥ਚੰਦਲਿਖੇਜਾਤੇਉਜਿਯਾਗਾ॥ਸਾਮੁਦ੍ਰਿਕ
 ਲਛਨਤਾਮੈਸਬ॥ਛਾਬਿਉਚਰਾਤਿਹੰਸਕੈਕਵਨਕਥਿ॥੨॥
 ਤਹੰਇਕਹੁਤੇਸਹੁਕੇਪੁਤਾ॥ਭੂਤਲਕੇਜਾਕਪੁਰਹੁਤਾ॥ਅ
 ਪਿਕਤੁਗਨਿਕੋਤੇਜਾਬਿਰਾਜੈ॥ਨਗੀਨਗਨੀਕੋਮਨਲਾਜੈ॥੩॥
 ਜਥਬਾਨੀਤਿਹੰਪੁਭਾਨਿਹੀ॥ਤਬਤੇਭਈਅਪਿਕਮਤਵਗੀ॥
 ਨਿਗਖੀਮਤ੍ਰਕੈਨੈਨਾਬਿਕਾਨੀ॥ਤਬਹੀਤੇਤ੍ਰੈਗਈਦਿਵਾਨੀ॥੪॥ਤ
 ਬਤਿਹੰਬੋਲਿਲਿਖੇਅਪਨੇਘਗਕਾਮਕੇਲਕੀਨਾਅਤਿਹਚਿਕ
 ਗਿਭਾਤਿਭਾਤਿਤਿਹੰਗਲੇਲਗਾਯੋ॥ਅਬਲਾਅਪਿਕਹੁਦੈਸੁ
 ਖਪਯੋ॥੫॥ਤਬਲਗਿਆਇਨਿਪਤਿਤਹੰਗਯੋ॥ਤਤਛਿਨਰਾ
 ਰਿਮਤਲਤੇਦਯੋ॥ਅਗਿਮੇਨਿਪਤਿਨਭੇਰਬਿਚਰਾ॥ਜੇਜਨਅ
 ਰਧਉਰਧਤੇਪਰਾ॥੬॥ਆਪੁਰਤਇੰਭੀਤਿਉਚਰਾ॥ਦੇਵਪਕ
 ਰਿਕਗਿਨਿਪਤਿਪਛਗਾ॥ਸੇਸਾਬਕਿਯੋਥੋਸੰਗਾ॥ਤਤੇਭਿਯੋ
 ਅਪਵਿਤ੍ਰਸਰਬੰਗਾ॥੭॥੮੩॥ਇੰਛਲਜਾਗਨਿਕਾਗਿਯੋਨਿ
 ਜੁਨਾਇਕਹਿਸੰਘਾਗਿਭੇਰਅਭੇਰਮੁਖਕਿਨੀਸੁਕਾਨੈਕਬਿਚ

ਗਾ॥ ਨਿਜੁਨਾਇਕੋਕੀ ਮਹਲ ਤੋਤਿ ਹੋਤਿ ਤਿਯੋਗਿ ਗਾਇਆ॥ ਯਾਰ
 ਬਚੇਯੋਆਪਨੈਕੁ ਨਹੀਲ ਜਾਇ॥੧॥ ਇਤੋਸੀ ਚਰਿਤ੍ਰ ਪਾ
 ਥਿਯੋਨੇ॥ ਤੁਯਾ ਚਰਿਤ੍ਰ ਮਾਤ੍ਰ ਪ੍ਰਸੰਬਾ ਦੇਤੀ ਨਸੈ ਰਸ ਚਰਿਤ੍ਰ ਮਾਮਾਪਾ
 ਮਸਰ ਸੁਭ ਮਸਕਾ॥੩॥੧੫੬੨॥ ਅਠ ਜੀ॥ ਚੌਪਈ॥ ਬਿਰ
 ਹਮੈ ਨ ਇਕ ਨਿਪਤਿ ਸੁਜਨਾ॥ ਮਾਨਤਾ ਮਾਨਿ ਦੇਸ ਜਿਹ ਨਾਨਾ॥ ਬਿ
 ਰਹਾ ਪਿਯੋਗੀਤਾ ਕੀਰਾਨੀ॥ ਸੁੰਦਰੀ ਭਵਨ ਚਤੁਰ ਸਜਾਨੀ॥੧॥ ਤਾ
 ਕੇਧਾ ਮਏਕ ਸੁਤ ਭਯੋ॥ ਜਾਨੁ ਕਰਵਿ ਦਤਿਯੋ ਪ੍ਰਗਟਯੋ॥ ਸੁੰਦਰ
 ਤਾਤਿ ਹੋਕੀ ਨਾਵੈ॥ ਨਿਰਖਤ ਪਲਕ ਨ ਜੋਗੀ ਜਾਵੈ॥ ਤਹੋਇ
 ਕਤਰੀ ਸੁਹਕੀ ਜਾਈ॥ ਜਾ ਕੀ ਛਬਿ ਨਹਿ ਜਾਤ ਬਤਾਈ॥ ਕੈਸ
 ਮਿਤੋਹੋ ਨਹਿ ਇਹ ਜਾਈ॥ ਅਗੇਹੋਹੋ ਨ ਪਾਛੇ ਭਈ॥੨॥ ਰਾਜ ਕਨਕ
 ਬਤ ਵਨ ਨਿਹਿਯੋ॥ ਮਰਨ ਬਨਤ ਨਤਾਹਿ ਪ੍ਰਾਨਿਯੋ॥ ਲਗੀ ਅ
 ਟਕ ਸੁਪਿਥੁ ਪਿਛੁ ਟਿਗਈ॥ ਤਬ ਹਿਤੁ ਗਨਿ ਮਤ ਵਹੀ ਭਈ॥੪॥
 ਭੂਭਿਭੀ ਤਿਤ ਨਰੁ ਬਲੁ ਟਾਈ॥ ਅਨਿਕ ਸਖਿ ਨ ਕਹਹੀ ਪਠਈ॥
 ॥ ਰਾਜ ਕਨਕ ਅਰਿਕੀ ਹੋਨਹਿ ਮਾਏ॥ ਤੋਸੀ ਕਰੇਨ ਮਨ ਕੇ ਭਾਏ॥੫॥
 ਕਰਿ ਕਰਿ ਜਤਨ ਕੰ ਅਰਿ ਬਹੁ ਹੀ॥ ਕੈਸੇ ਹੋਤੀ ਮਿਤ ਨਹਿ ਪਿਆ
 ਗੀ॥ ਘਾਇਲ ਫਿਰੈ ਕੰ ਅਰਿ ਮਤ ਵਹੀ॥ ਜਾਨੁ ਕੀ ਮਗੀ ਬਿਸਿਖਤ
 ਨਾਮੀ॥੬॥ ਰੇਵਤਿ ਕੰ ਅਰਿ ਬਹੁ ਹੀ ਟਿਗਾਵੈ॥ ਨਾਚਤ ਕਬਹੂੰ ਬ
 ਚਨ ਸੁਨਾਵੈ॥ ਮਿਤ ਮਿਲਾਇ ਦੇਇ ਮਹਿ ਕੋਈ॥ ਜੋ ਮੁਖ ਮੰਗੈ ਦੇਉ
 ਤਿਹੋ ਸੋਈ॥੭॥ ਏਕ ਸਖੀ ਇਹੋ ਭਾਤਿ ਉਚੈ ਰੋਗਾ॥ ਸੁਨਹੁ ਮਿਤ ਨੀ ਬਚ
 ਨਹੋ ਮਗੀ॥ ਜਤੁ ਹਿਕੋਤ ਵਮਿਤ ਨੀ ਬਾਛੀ॥ ਤਉ ਕਹਤੁ ਮਤੋ ਬ
 ਰਪਾਉ॥੮॥ ਸਹੁ ਸੁਤਾ ਜਬ ਯੋਸੁ ਨਿਪਾਵਾ॥ ਜਾਨੁ ਕਬਹੂੰ ਬਪੁ ਮੈ

ਜੇਅਵਾਨਿਪਨੀਅਧਿਕਮਨੁਪੁਨਪਯੋਜਨੁਕਰਿਅੰਮ੍ਰਿ
 ਤਮਿਤੁਕੇਅਯੋ॥੨॥ ਜੋਸੰਲਗਨਿਕੰਅਰਕੀਹੁਤੀ॥ਤਾਸੰਭੋਸ
 ਸੁਪਾਰਿਕੈਸੁਤੀ॥ਭਾਜਗਿਹੁਨੁਮੈਕਿਯਾਪਯਾਨਾ॥ਭਾਖਤਭਈਥ
 ਚਨਬਿਧਿਨਨ॥੧੧॥ ਨਿਪੁਸੁਤਜਤਿਯਤਿਹੇਭਈ॥ਮੈਤਿ
 ਨਤੁਮੇਧਾਮਪਰਈ॥ਤੁਮਤਿਹੰਤਿਯਕੋਚਿਤਚੁਯੋਯੋਅ
 ਬਚਈਕੰਅਰਕੋਮਨਭਯੋ॥੧੨॥ ਜਬਨਿਪੁਸੁਤਐਸੇਸੁਨਿ
 ਪਈ॥ਚਲਿਯੋਨਪਨਹੀਪਇਚੜਈ॥ਫੇਰਅਭੇਰਜਜੁਕ
 ਛਨਬਿਚਗਾ॥ਅਯੋਸਹੁਸੁਤਕੇਦੂਗਾ॥੧੩॥ ਦਿਯਾਬੁਝਾਇ
 ਦਯੋਅਗੋਤਿਯਾ॥ਆਵਤਭਯੋਅੰਧੇਰੇਧਗਪ੍ਰਯਾ॥ਚਿਤਅ
 ਟਕਾਜੋਸੰਸੋਜਾਨੀ॥ਕਾਮਕ੍ਰਿਯਾਤਾਸੰਕਸਿਰਾਨੀ॥੧੪॥ ਕਾਮ
 ਭੋਗਕਰਿਧਾਮਸਿਧਾਗਿਯੋ॥ਮੁਖਕਛਨਬਿਚਗਬਿਚਗੋ
 ਦਿਯਾਬੁਝਾਇਤਿਯੋਜਬੁਲਾਵੈ॥ਕਾਮਕੇਲਕਰਿਕਵ
 ਤਿਕਮਵੈ॥੧੫॥ ਦੇਨਕਹੁਸੁਦੁਤਿਯਹਿਦੀਨਾ॥ਕਾਮਭੋਗ
 ਨਿਪੁਸੁਤਤਨਕੀਨਾ॥ਤਿਨਜਜਭੇਰਅਭੇਰਨਪਯੋ॥ਇਹੰ
 ਢਲਅਪਨੇਮੁੰਡਮੁੰਡਯੋ॥੧੬॥ ਆਏਨਾਸੀਚਰਿਤਪਾਖਾ
 ਨਾਤਿਯਾਚਕੰਏਮਤ੍ਰ॥ਭਪ॥ਭਾ॥ਰਜਨਲਸਿਯਾਭਾ॥ਹਰਿ
 ਸਾਧਿਯਤਸੁਤਸੁਤਸੁਤਸੁਤਸੁਤ॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥

ਤਬ ਚਤੁਰੇ ਤਰ੍ਹਾਂ ਭਯੋ ਜਬਾ ਅਤਿ ਹੀ ਸੁੰਦਰ ਹੋ
 ਤਭ ਭਯੋ ਤਬੀ ॥ ੨ ॥ ਤਹੋ ਇਕੁ ਤੁ ਤੀ ਜਾਟ ਕੀ
 ਦਾਗਾ ਅਟ ਕਿਹੀ ਲਖਿ ਰਾਜ ਕੁਮਾਰ
 ਗਾਨਿ ਸੁਰਿ ਨ ਸਰਨ ਤਵ ਨ ਕੇ ਜਾਵੈ
 ॥ ਨਿਪ ਸੁਤ ਤਾ ਹਿ ਚਿਤ ਨ ਹਿ ਲਿਖਾਵੈ
 ॥ ੩ ॥ ਤਾ ਤੇ ਤਰ੍ਹਨਿ ਦੁਖਿ ਤ ਅਤਿ ਭਈ ॥
 ਚਿਤ ਮੈ ਚਰਿਤ ਬਿਚਾਰੇ ਕਈ ॥ ਤਬ ਤਿ
 ਨ ਇਹੋ ਬਿਚਾਰ ਬਿਚਾਰਾ ॥ ਨਿਜੁ ਤਨ ਭੇ
 ਸ ਜੋ ਗੋ ਕੇ ਧਾਰਾ ॥ ੪ ॥ ਜੋ ਗਭੇ ਸਧਰਿ ਤਿ
 ਹੋ ਗਿਹ ਗਈ ॥ ਜੰਤੁ ਮੰਤ੍ਰ ਸਿਖ ਵਤ ਬ
 ਹੁ ਭਈ ॥ ਤਾ ਕੇ ਲਖੇ ਚਰਿ ਕਹਿ ਚਿਤਾ
 ॥ ਅੰਗੁ ਗਗਿਹ ਕੇ ਸਭ ਬਿਤਾ ॥ ੫ ॥ ਇਕ
 ਦਿਨ ਘੋਤਿ ਹੋ ਸਾ ਥਉ ਚੋਗੇ ॥ ਜਾਨ ਤੇ ਜੋ
 ਗੀ ਸਵਹਿ ਉਹ ਗੇ ॥ ਇਕ ਦਿਨ ਇਕ ਲਗੁ ਮੇ
 ਸੋ ਚਲੈ ॥ ਕਿੰਤ ਕਲਖੁ ਸਕਲ ਤੁ ਮਭਲੈ
 ॥ ੬ ॥ ਦਰਸਾ ॥ ਅਬ ਲਗਿ ਜਗਤ ਮਸਾਨ
 ਕੇ ਨਾਹਿ ਨਿਹਾ ਨੈ ਨਾ ॥ ਅਬ ਜੁਗਿ ਆ ਕੇ ਹੋ
 ਰ ਤੇ ਦਿਖਿ ਹੋ ਭਾਖੈ ਚੈ ਨਾ ॥ ੭ ॥ ਤੁ ਪਈ ॥ ਜਬ
 ਨਿਸੁ ਭਈ ਅਰਧ ਅਧਿ ਪਾਸੀ ॥ ਤਬ ਨਿਪ ਸੁ
 ਤ ਇਹੋ ਭਾਖਿ ਬਿਚਰੀ ॥ ਇਕ ਲੇਜੇ ਗੀ ਸੁ ਪੈ ਹੋ ॥
 ਉਹ ਤਮ ਸਾਨਿ ਰਖਿ ਘਰ ਆਏ ॥ ੮ ॥ ਚਲ ਤੇ ਭਯੋ

ਜੋਗੀ ਕੇ ਸੰਗਾ ॥ ਤਿਯ ਚਰਿਤ੍ਰ ਕੋ ਲਖਿਓ ਨ ਫੰਗਾ ॥ ਏਕ
ਲੋਗ ਮੇਤਿ ਹੰਸਾਥਾ ॥ ਸਤ ਅਸਤਗਹਿ ਲਖੇ ਨਹਾਥਾ ॥ ੧੮ ॥

* ੧੮ ਘੋੜਾ ਚਾਕੈ ਜਤ ਪੁਨਨ ਕੀ ਅਸਾਤ ਜੁ ਕੈ ਗੁਰਿ ਮਸੀਆ
ਨਿਮੁਤਿ ਕੋ ਭਜਾ ਕੈ ਤੁਹਿ ਕਾਟਿ ਕੋ ਸਤ ਪੰਗਾ ॥ ਦੈ ਕੈ ਮੋਰਿ ਭ
ਗ ਬਿਖੇਲ ਰਾ ॥ ੧੯ ॥ ਗੁਰ ਕੇ ਅਰ ਅਤਿ ਹੀਤ ਬਡ ਗਾ ਕਾ ਮਭੇ
ਗਤਿ ਹੰਤਿ ਯਸੰਗ ਕਰਾ ॥ ਇਹ ਛਲ ਸੋ ਤਾ ਕੋ ਛਾਲਿ ਗਈ
॥ ਗਇ ਬਿਗਿ ਯਹਿ ਭੋ ਗਤ ਭਈ ॥ ੨੦ ॥ ਅੰਤ
ਤਿਯ ਨੇ ਕੇ ਕਿਨੁ ਨ ਪਾਯੋ ॥ ਬਿਧ ਨਾ ਸਿਰਜਿ
ਬਹੁ ਰਿਪ ਭੁਤਾ ਯੋ ॥ ਜਿਨ ਇਹ ਕਿਯੋ ਸਕ
ਲ ਸੰਸਾਰੇ ॥ ਵਹੈ ਪਛਾਨਿ ਭੇਦ ਤਿਯ ਹਾ
ਰੇ ॥ ੨੧ ॥ ੧ ॥ ਇਤਿ ਸ੍ਰੀ ਚਰਿਤ੍ਰ ਪਾਠਿ
ਨੇਤਿ ਯਾ ਚਰਿਤ੍ਰ ਮੰਤ੍ਰੀ ਭੁਪ ਸੰਬਾਰੇ
ਤੀਨ ਸੈਬਾ ਗਾ ਚਰਿਤ੍ਰ ਸਮਾਤ ਮਸਤੁਸ
ਕ ਮਸਤੁ ॥ ੨੨ ॥ ੨ ॥ ੪੮੪੮ ॥ ਅਠ ਜੁ ॥
ਚਪਈ ॥ ਸੁਗਮੈ ਨ ਇਕੁ ਸੁਨਾਨਿ ਪਾਲ
॥ ਜਾ ਕੇ ਸਦਨ ਆਠ ਸੈਬਾ ਲਾਗਾ ਬਿੰ
ਸਾ ਮਤੀ ਤਾ ਕੇ ਇਕ ਨਾਗੀ ॥ ਜਾਤਨ
ਜਿਹ ਕੀ ਪੁਭਾ ਉਚਾਗੀ ॥ ੧ ॥ ਨਾਇਨੇ
ਕਤਿ ਨ ਨਿਪਤਿ ਨਿਹਾਗੀ ॥ ਰੁਪਮਾ
ਨ ਗੁਨ ਮਾਨ ਬਿਚਾਗੀ ॥ ਤਾ ਕੇ ਪ
ਕਰਿ ਸਦਨ ਲੈ ਅਯੋ ॥ ਕਾਮਭੋਗਤਿ ਹੰਸਾਥਕ

ਸਭੇ ਦੇਵੀ ਬਾਮਨੀ ॥ ਸਰਕੇ ਭੈ ਮਨ ਬਤੀ ਸੁਰੀ ਨੀ ॥
ਤਵ ਮਖਣਾ ਨਹੀ ਭੀ ॥ ਚਰੇ ॥ ਸੋਨ ਹੋ ਕਾਮਰ ਸੋਭਾ ॥ ੧੦ ॥

ਮਾਯੋਕਾ॥ ਤਕੈਲੈਇਸਤੀਨ੍ਹਿਪਕੋ॥ ਭੰਤਿਭੰਤਿਤਿਤਿਸੰਗਥਿਯੋ॥
 ॥ਤਾਤਿਪਕੀਕੁਟੇਵਨਹਿਜਾਈ॥ ਅਵਰੁਸਾਥਮੈਲਪਟਈ॥ ੩॥
 ਇਕਦਿਨਅਰਧਨਿਸਾਜਬਤਈ॥ ਜਰਧੰਮਨੁਇਨਵਹਈ॥
 ਚੋਕੀਦੰਬਨੁਗਹਿਤਕੋਲਿਯਾ॥ ਨਕਕਦੇਖਿਹੁਰਿਛਾਡਿਦਿਯਾ॥
 ਨਾਇਨਿਕਟੀਨਕਲੈਕੋਕਗਾਫਿਰਿਅਈਨ੍ਹਿਪਕੋਭੀਤਰਧਗਾਤਬ
 ਨ੍ਹਿਪਰੋਮਮੰਡਬੋਕਜਾ॥ ਮਾਗਿਯੋਤੁਤਉਸਤਰਾਜਾ॥ ੪॥ ਤਬਤਿ
 ਤੁਤਉਸਤਰਾਦਿਯੋ॥ ਜਾਪਰਬਾਫਿਨਕਬੁੰਕਿਯੋ॥ ਨਿਰਖਨ੍ਹਿਪ
 ਤਿਤਿਅਧਿਕਰਿਸਾਯੋ॥ ਗਹਿਤਾਤਿਪਕੀਓਰਚਲਾਯੋ॥ ੫॥ ਤ
 ਬਾਤਿਪਤਾਇਹਾਇਕਰਿਉਠੀ॥ ਕਾਟਿਰੰਜਾਜੁਸੁਟੀ॥ ਤਬਰਾਜਾ
 ਰੋਗਤਿਤੰਧਾਯੋ॥ ਸੋਨਪੁਲਤਲਾਖਿਮੁਖਬਿਸਮਾਯੋ॥ ੬॥ ਹਰਪ
 ਰਤਬਨ੍ਹਿਪਕਿਉਚਰਾਮੈਨਹਿਐਸੋਬੋਰਬਿਚਰਾ॥ ਨਿਰਖਤੁਤਾ
 ਤਿਪਕੀਚੁਤਰਈ॥ ਰਾਜਮੰਡਬੁਰਈਰਈ॥ ੭॥ ਰੋਸਾਭੋਰਅਭੋ
 ਦੋਕੋਤਿਨ੍ਹਿਪਤਿਕਿਯਾਨਹਿਦੋਬਿਚਰਾ॥ ਤਹਿਬੁਰਈਸਿਰਈ
 ਨਕਕਟਈਨਹਿ॥ ੮॥ ਗਏਕਈਜਾਤਿਯੋ॥ ਬਹੁਕੋਰੰਗਭੋਰੰ
 ਯਾਪਸੰਯੋ॥ ੯॥ ਨਿਸੰਤਰਾਜਾ॥
 ॥ ੧੦॥ ਸਾਧਨਸਾਧਨਸਾਧਨ॥ ੧੧॥ ੧੨॥ ੧੩॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥
 ॥ ਚੋਪਣਾ॥ ਦੰਛਿਨਸੈਨਸੁਦੰਛਿਨਨ੍ਹਿਪਇਕਾ॥ ਸਾਸਤ੍ਰਸਿਮ੍ਹਿ
 ਤਜਾਨਤਬੋਨਿਕਾ॥ ਸਦੰਨਸੁਦੰਛਿਨਰੇਤਿਹੰਦਰਾ॥ ਜਨੁਸਸਿ
 ਚਕਿਯੋਗਗਨਮੰਡਰਾ॥ ੧॥ ਅਪ੍ਰਮਾਨਗੀਕੀਥੀਛੁਥਿ॥ ਨਿਰ
 ਖਿਪ੍ਰਭਾਜਿਹੰਦਰਤਭਨਰਬਿ॥ ਰਾਜਾਧਿਕਅਸੁਕਤਾਤਾਪ
 ਗਾਜਿਹੰਬਿਧਿਅਲਿਪ੍ਰਭੀਕਮਲੈਕਰਿ॥ ੨॥ ਤਹੰਸਾਹਕੀਹ

ਤੀ ਦੁਲਾਹੀ॥ ਤਿਨ ਰਾਜਾ ਕੀ ਪੁਤ੍ਰਾ ਨਿਹਾਹੀ॥ ਸ੍ਰੀ ਸੁਕਾਮਾਰਿ
 ਦੇਇਤਿਹੰਨਾਮ॥ ਜਿਹੰ ਸੀਭਈ ਨਾਮਹਿ ਮਹਿਬਾਂਮ॥ ੩॥ ਚਿ
 ਤਮਹਿ ਸਾਹੁ ਸੁਤਾਏ ਕਹਿਓ॥ ਜਬ ਤਿਹੰ ਹੋਇ ਅਟਕਿ ਮਨ
 ਹਓਯੋ॥ ਕਵਨ ਜਤਨ ਜਾਤੇ ਨਿਪ ਪਾਉ॥ ਚਿਤ ਤੇ ਤ੍ਰਿਖ ਪਾ
 ਹਿਣੀ ਬਿਸਰਾਉ॥ ੪॥ ਬਸਤ੍ਰ ਤ੍ਰਿਓਤਿ ਮਸਕਲ ਉਤਾਰਾ॥
 ਮੇਖਲਾ ਵਿਤਨ ਮੈ ਪਟਧੋਗਾ॥ ਤਕੇ ਪੁਮ ਦ੍ਰੁਗ ਪਰਗਠਿਯੋ॥ ਇ
 ਸਤ੍ਰੀ ਪੁਰਖ ਨ ਕਿਨੂੰ ਬਿਚਾਰਿਯੋ॥ ੫॥ ਕੇਤਿ ਕਵਿ ਵਸਬੀਤ
 ਜਬ ਗਏ॥ ਲਖੰਨ ਗਗਨਿਕ ਸਤ ਨਿਪ ਭਏ॥ ਭਾਖਾ ਸੁਨਨ
 ਸਭ ਨਕੀਕਾ ਜਾ॥ ਅਤਿ ਥਭੇ ਸਪਹਿਨਿਕ ਸਿਰਾ ਜਾ॥ ੬॥
 ਤਿਨ ਤ੍ਰਿਖ ਭੇਸ ਅਤਿ ਥਕੇ ਪਰਿਕੋ॥ ਬਚਨ ਉਚਾਰਿਯੋ ਨਿ
 ਪਹਿਨਿਹਾਰਿਕੋ॥ ਕਹੰ ਭਯੋਗਾ ਮੁਖ ਮਤਿਕੋ॥ ਭਲੀ ਬੁ
 ਗੀ ਜਾਨਤ ਨਹੀ ਗਤਿਕੋ॥ ੭॥ ਦੁਰਾਚਾਰਾ ਨੀਜੁ ਕਮਾਵੈ॥ ਤਾ
 ਕੇ ਧੰਮਨਿ ਤਿਨਿ ਪਜਾਵੈ॥ ਜੜ੍ਹ ਇਹ ਲਖਤ ਮੇਰਿ ਹਿਤ
 ਕਾਗਨਿ॥ ਸੋਨਿ ਤੇ ਸੋਤ ਸੰਗਲੈ ਯਾਗਨਿ॥ ੮॥ ਨਿਪ ਇਹ ਧੁਨਿ
 ਸੁਵਨਨ ਸੁਨਿ ਪਾਈ॥ ਪੁਛਤ ਭਿਯੋਤਿ ਸੀਕੋ ਜਾਈ॥ ਅ
 ਤਿ ਬਨਿ ਪਤਿਹਿ ਯਾਕੋ ਕਿਆ ਕਰੈ॥ ਜੁਤੁ ਮਕਹੁ ਸੇਬਿ ਧਿਪ
 ਹੁਯੋ॥ ੯॥ ਇਹੰ ਨਿਪ ਜੋਗਨ ਐਸੀ ਨਹੀ॥ ਚਹਿ ਯਤਨੀ ਕਿਤੁ
 ਹਤੁ ਨਿਕਰੀ॥ ਭੋਲੇ ਨਗਵਨ ਕੋਤ ਕੇ ਛਿਨਾ॥ ਦੁਰਾਚਾਰ ਤ੍ਰਿਖ
 ਕਰਤ ਜੁਨਿ ਸਦਿਨ॥ ੧੦॥ ਇਨ ਕੋ ਜੋਗ ਏਕ ਤ੍ਰਿਖਾ ਅਧੀ॥ ਏਕ
 ਸਾਧਕੇ ਜਾਣੀ ਕਹੀ॥ ਜਿਯੋ ਇਹ ਨਿਪ ਪੁਰਖ ਨ ਕਰਾ ਜਾ॥ ਤਿਯੋ
 ਦੁਹਨ ਭਿਤ੍ਰਿ ਯਨਿ ਸਰਤ ਜਾ॥ ੧੧॥ ਜੋ ਵੇਕੋਗਾ ਜਾਗਿ ਹੁਣ ਯਾਵੈ

ਰਾਜਪਟਤਬਸਕਲਸੁਹਵੈ॥ਤਹੀਲਖੋਸਭਹੀਰਗਿਜਾ
 ਭੀ॥ਜਿਮਿਉਡੁਨਗਵਿਕੀਪਠਛਾਈ॥੧੩॥ਜਬਰਜੈਇਹੰਬਿਧਿ
 ਸੁਨਿਪਯੋ॥ਇਹੈਮਤੇਜਿਯਮੰਬਪਕਯੋ॥ਦੁਰਚਰਿਇਸਤੀ
 ਪਹੁੰਗੇ॥ਨਿਜੁਤਿਯਸੁਤਲੈਕੋ॥੧੪॥ਪ੍ਰਤੈਕਲਧਮ
 ਜਬਅਯੋ॥ਨੇਗੀਮਤਨਬੋਲਿਪਠਯੋ॥ਸੁਤਜਿਹੰ
 ਤਿਹੰਬਿਧਿਲਈ॥ਰਾਨੀਡਰਿਹੈਵੈਤੋਰਈ॥੧੫॥ਦਰਹਾ॥ਇਹੰਚ
 ਰਿਤਹੰਚਚਲਾਤੋਕੋਚਰਿਤਦਿਖਾਇ॥ਨਿਜੁਤਿਯਸਾਬਤੁਰਾ
 ਇਹਿਤਅਪਨਭਜਿਯੋਬਨਾਇ॥੧੬॥੧॥ਇਤਿਸੀਚਰਿਤਪੱ
 ਯਾਨੇਤਿਯਾਚਰਿਤਮੰਤੀਕੁਪਸਖਾਦੇਤੀਨੋਚਰਹੰਚਰਿਤਸਮਾਪ
 ਤਮਸੰਤੁਸੁਰਮਸਤੁ॥੧੭॥੫੬੧੨॥ਅਫੁਨੀ॥ਚੁਪਈ॥ਸੁਤ
 ਰਇਟਵਗੰਗਤੀਰਜਯੋ॥ਪਾਲਸੁਪਛਿਮੁਤੇਨਿਪਤਿਤਹੰ॥
 ਨਰਿਸੁਪਛਿਮਵੇਤਕੇਧਗਾ॥ਸੁਰੀਨਗਨੀਨਗੀਨਸਰਬਗ॥੧੮॥
 ਬਾਢੀਏਕਰਾਨਿਯਹਿਹੋਗਾ॥ਮਰਦਹੋਤਬਹੀਤਿਹੰਧੋਗਾ॥
 ਅਧਿਕਨੇਹਤਿਹੰਸਾਬਬਢਯੋ॥ਰਾਜਕੋਚਿਤਤੋਬਿਸਰਾ
 ਯੋ॥੧੯॥ਐਸੀਸਿਸੀਤਸੋਨਗੀ॥ਜਾਤੇਪਤਿਤਨਪੀਤਿਬਿਸ
 ਗੀ॥ਗੋਰਧੋਰਿਪਨਕਹਿਲਿਯੋ॥ਮੁਖਤੋਰਹਿਲਖਤਨਿਪ
 ਦਿਯੋ॥੨੦॥ਜਾਨਸੋਨਬਰਨਤੋਬੰਮਾ॥ਨਿਪਮਨਸੈਇਹੰਸੁ
 ਲਨਛਮਾ॥ਅਤਿਅਤੁਰੁਏਬੈਰਬੁਲਾਏ॥ਚਹੰਨਰੋਗਤਿ
 ਹੰਨਾਹਿਸੁਨਾਏ॥੨੧॥ਬੁਝਭਿਨੁਪਸਿੰਘੁਭਿਚਰਾ॥ਸੋਭਭਿ
 ਸੋਭਭਿਨੁਪਸਿੰਘੁਭਿਚਰਾ॥ਤਬਪਤਿਸੋਇਮਨਾਹਿਉਚੋਗਾਅਬ
 ਰਾਨੀਕਹੰਮਗੀਬਿਚੋਰੇ॥੨੨॥ਰਾਨੀਕਹਤਨਿਪਤਿਸੋਕਹਿਯਹਾਮੋ

ਬਹੁਗਿਨਬਰਨਨਿਹਿਗਿਯਾਹਾ॥ ਐਸਾਖੀਕਾਨੁਨਰਿਖੇਯਾ
 ਹਾ॥ ਰਾਨੀਜਾਇਜਾਧਰਾਐਯਾ॥੬॥ ਸਾਂਚਬਚਨਜਤਸੁ
 ਨਤਉਚਰਿਕੈ॥ ਦਮਕਹਿਓਕਿਗਈਜਨੁਮਰਿਕੈ॥ ਅਰਧਪੁਲ
 ਤਅਖਿਆਪਤਿਭਈ॥ ਤਬਹੀਜਾਸਾਥਓਰਿਗਈ॥੭॥ ਆ
 ਖਿਪੁਛਿਨਿਪਰੋਕਤਾ॥ ਉਤੰਨਅੰਗਤਵਨਕੋਰਹਾ॥ ਤਬਸ
 ਖਿਨਇਹੰਭੀਤਿਉਚਰਿਥਾ॥ ਭੇਦਅਭੇਦਪੁਸੁਨਿਪਨਬਿਚ
 ਰਿਥਿ॥੮॥ ਰਾਨੀਗਈਸਦੇਹਸੁਗਕਹਾ॥ ਛੇਰਿਗਈਹਮਕੋਕਤ
 ਮਹਿਮਹਾ॥ ਮੁਖਸਾਚਇਹੋਲਹਿਲਈ॥ ਦੇਹਿਸਹਿਤਸੁਗ
 ਪੁਗਤਿਅਗਈ॥੯॥ ਜੇਜੇਪੁਨਿਵਨਹੋਲੋਗਾ॥ ਤੇਤੋਹੈਇਹੰਗ
 ਤਿਕੇਜੇਗਾ॥ ਜਿਨਇਕਚਿਤ੍ਰਹੋਕੋਹਗਿਯਾਹੋ॥ ਤਕੇਕਾਲਨਿ
 ਕਟਨਹਿਅਯੋ॥੧੦॥ ਇਕਚਿਤ੍ਰਜੇਯਾਵਤਹਿਭਈ॥ ਦੇਸ
 ਸਹਿਤਸੁਗਪੁਰਤੇਗਈ॥ ਭੇਦਅਭੇਦਕੀਕ੍ਰਿਆਨਪਈ॥ ਮੁਖ
 ਸਹਿਤਿਉਹੋਯਾ॥੧੧॥ ਏਤੋਸਾਚਹਿਤਪਖਿਆਨੇਤ੍ਰਿਯਾਚ
 ਏਤੋਮੰਤ੍ਰਪੁਸਾਬਦੇਤੀਨਸੋਪਦ੍ਰਿਸ਼ਤਮਾਪਤਮਸਤ
 ਸਕਮਸਤ॥੩੧੫॥੫੪੮੪॥ ਅਠਜੀ॥ ਚੋਪਈ॥ ਸਹਿ
 ਰਸੁਨਗਗਾਂਵਸੁਨੀਅਤਿਜਹਾ॥ ਰਾਇਬੰਗਲੀਸੈਨਬਸਤ
 ਤਹਾ॥ ਸੀਬੰਗਲਾਮਤੀਤਿਹੰਗਨੀ॥ ਸੁੰਦਰਭਵਨਚਤੁਰਦਸ
 ਜਾਨੀ॥੧੨॥ ਬੰਗਦੇਇਦਹਿਤਾਇਕਤਕੋ॥ ਐਸੁੰਦਰੀਸਮਨਹਿ
 ਜਾਕੋ॥ ਤਿਨਇਕਪੁਰਖਨਿਹਾਰਿਥਿਜਬਹੀ॥ ਕਾਮਦੇਵਕੇਬਸਿ
 ਭਈਤਬਹੀ॥੧੩॥ ਸੁਗਸੁਗਕਹਿਭੁਪਰਪਰੀ॥ ਜਨੁਗਜਬੋਲਿ
 ਬਾਵਕੀਹਗੀ॥ ਸੁਛਬਿਗਇਸਾਪਿਪਾਇਬੁਲਾਇਸਾ॥ ਕਾਮ

ਭੋਗਚਿਮਾਨਮਚਾਇਸ॥੩॥ਬਿਧਿਗੀਕਅਰਿਜਨਕੇਨੇ
 ਹਾ॥ਜਿਮਲਾਗਤਿਸਾਵਨਕੇਮੇਹਾ॥ਸੁਗੁਸੁਗਕਹਿਗਿਗੀਪ੍ਰਬੀਪਗਾ
 ਤਾਤਮਤਾਈਸਾਖਿਸਭਘਗ॥੪॥ਮਾਤਮਹੀਦੁਹਿਤਕਹੰਜ
 ਨਿਖੁਹਾ॥ਤਾਤਜੀਤੈਕਅਰਿਪ੍ਰਮਨਿਖੁਹਾਜੇਮੈਕਹਤਤੁਮੈਸੋਕ
 ਗਿਖੁਹਾ॥ਛੇਰਿਕਫਨਮੁਖਿਨਹਿਨਹਿਖੁਹਾ॥੫॥ਤੁਮਕੋਤਾਤਮਾ
 ਤਦੁਖੁਹੈ॥ਤੁਮਹੀਸੁਤਾਐਧਗਤਜੈਹੈ॥ਹਮੇਕਛੁਨਸੇਕਹਿ
 ਧਰਿਖੁਹਾ॥ਛਮਾਪਰਧਹਮੇਕਧਿਖੁਹਾ॥੬॥ਗਵਿਸਾਸਿਕੋਮੈਮੁਖ
 ਨਦਿਖਾਗਾ॥ਅਬਹੋਰੈਕਸਾਗਨਹਮਾ॥ਸਾਸਧੁਟਿਜਨੁਕਰਿ
 ਮਹਿਗਈ॥ਸਾਖਿਖਨਲਪਟਬਸਤਤਲਈ॥੭॥ਬਕਰੀਚੀ
 ਧਿਸਸੇਗੀਮਧਿਦੀਨੀ॥ਛੇਰਿਬਸਤਪ੍ਰਤਮਾਂਤਨਚੀਨੀ॥੮॥ਸੁ
 ਤਕੋਬਚਨਸੰਭਾ॥ਸਲੁਕੇਮੰਝਬਕਰੀਖੰਹਿਜਾ॥੯॥ਗਈਜਾ
 ਹਸੰਗਾਜਕਮਈ॥ਭੇਦਅਭੇਦਕਿਨੀਨਬਿਚਗੀ॥ਦੁਹਿਤਮਹੀ
 ਜਾਰਿਜਨੁਦੀਨੀ॥ਤ੍ਰਿਅਚਰਿਤਕੀਭਿਆਨਚੀਨੀ॥੧੦॥੧੧॥੧੨॥੧੩॥
 ਚਰਿਤਪਾਖਾਨੇਤ੍ਰਿਅਚਰਿਤਮੰਤ੍ਰੀਭੂਪਸੰਬਾਦੇਤੀਨਸੋਲਹ
 ਤਹਿਤਸਮਾਪਤਮਸਤਸੁਤਮਸਤ॥੧੪॥੧੫॥੧੬॥੧੭॥੧੮॥੧੯॥
 ਚੰਪਈ॥ਮੰਤ੍ਰੀਕਥਾਉਚਗੀਅਉਗੈ॥ਜਾਦੇਸਬੰਗਲਾਗੈ
 ਸਮਨਪ੍ਰਭਾਤਕੀਪਟਰਨੀ॥ਜਿਹੰਸਮੁਗਨੀਨਕਿਨੀਬਖਾਨੀ
 ॥੨੦॥ਪੁਤਪ੍ਰਭਾਇਕਾਜਵਲਗੀ॥ਬਹੁਗਿਬਿਧਾਤਾਤਸਿਨ
 ਸੰਵਗੀ॥ਤਕੀਅਭਾਜਤਨਕਹੀ॥ਜਨੁਕਰਿਛੁਲਿਅਬਾਸੀ
 ਹਈ॥੨੧॥ਭੂਮਹਿਗੀਤਕੀਸੁੰਦਰਾਈ॥ਤਾਤੋਅਬਾਸੀਲਈਲ
 ਲਾਈ॥ਗਾਲਨੁਤੋਜੋਰਸੁਚੁਇਪਗਾ॥ਭੋਗੁਲਾਬੁਤਿਸੀਤੋਰਾ॥

੨॥ ਜੇਬਨਜਬਅਇਓਅੰਗਤਕੇ॥ ਸਹਏਕਾਯੋਤਬਦ
 ਕੇ॥ ਇਕਪੁਤ੍ਰਸੰਦਗਤਿਹੰਸੰਗਾ॥ ਜਨਮਨਸਾਵੈਜਏਅੰਗਾ॥
 ੩॥ ਗਾਜੀਗਇਨਮਤਿਹੰਸਰਕੇ॥ ਕੰਕਨਜਨੁਕਮਕੇਕਰਕੇ॥
 ਭੁਖਨਕੇਭੁਖਨਤਿਹੰਸਨਹਾ॥ ਦੁਖਨਕੇਦੁਖਨਪਰਿਚਨਹੁ
 ੪॥ ਪੁਤਪਪ੍ਰਭਾਤਕੰਜਬਲਹਾ॥ ਮਨਬਚਕਮਐਸੇਕ
 ਰਿਕਹਾ॥ ਐਸਕੋਰੈਮੈਕਵਨਓਪਈ॥ ਮੇਰਿਇਹੀਸੰਗਹੋਇਸਗਾ
 ਈ॥ ੬॥ ਪ੍ਰਤਹਕਲਸੁਖੰਬਗਕਿਯਾ॥ ਕੰਕਮਡਾਹਿਤਿਸੀਪ
 ਰੁਦਿਯਾ॥ ਅਗੁਪੁਪਨਕੰਡਾਹਿਸਿਹਗਾ॥ ਹੇਰਿਹੈਮੁਖਭੁਪਅ
 ਪਥਾ॥ ੧੦॥ ਤਿਹੰਨਿਪਸੁਤਸਭੁੰਕਰਿਜਨਾ॥ ਸਹਪੁਤਕਿਨਹੰ
 ਨਪਛਾਨਾ॥ ਮਤਪਿਤਨਹਿਭੈਦਬਿਚਗਾ॥ ਇਹੰਛਲਕੁਅ
 ਹੁਸਭਨਕਹੰਛਗਾ॥ ੧੧॥ ਇਤਿਸੀਚਰਿਤਪਖਿਆਨੇਤਿਯ
 ਰਹਿਤੈਮੰਤ੍ਰਪਾਸੰਬਾਰੇਤੀਨੋਸੋਸਤਹਚਰਿਤਸਮਾਪਤਮ
 ਸਤ੍ਰਸੁਭਮਸਤ੍ਰਾ॥ ੩੧੭॥ ੬੦॥ ੧॥ ਅਟਜੀ॥ ਚੋਪਈ॥
 ਮਗਜਸੈਨਹੁਤੇਇਕਨਿਪਬਗਾ॥ ਮਗਜਦੋਇਨਰਿਜਾਕੇਪਰ
 ॥ ਗੁਪਵਨਪਨਵਨਬਿਸਾਲਾ॥ ਭਿਛੁਕਕਲਪਤੁਹਦੁਜਨਨਿ
 ਕਲਾ॥ ੧॥ ਮੁੰਗੀਪਟਨੇਸਤਵਨਕੇ॥ ਜੀਤਕਵਨਹਿਪਸਕ
 ਤਜਵਨਕੇ॥ ਅਪ੍ਰਮਾਨਤਿਹੰਪ੍ਰਭਾਬਿਰਾਜੈ॥ ਸੁਗਨਗਨਾਅ
 ਸੁਗਮਨਲਾਜੈ॥ ੨॥ ਏਕਪੁਰਖਰਾਨੀਲਖਪਯੋ॥ ਤੇਜਮਾਨਗੁਨ
 ਮਾਨਸਵਯੋ॥ ਪੁਤਪਰਾਜਜਨੁਮਪਿਪੁਤਪਨਕੋਚੋਰਿਲੇਤਜ
 ਨਾਚੇਤਿਇਸਤਿਨਕੇ॥ ੩॥ ਦੋਹਰਾ॥ ਰਾਨੀਲਯੋਬੁਲਾਇਤਵਨਪ
 ਰਖਅਪਨੇਸਰਨਾ॥ ਅਤਿਗਚਿਅਧਿਕਬੰਢਾਇਤਾਸੰਗਤਿਮ

ਨਤਭਈ॥੪॥ਚੌਪਈ॥ਤਬਲਗਿਨਾਥਪਾਮਤਿਅਯੋਗਮ
 ਨਤਗਤਿਯਜਗਤਿਪਯੋਗ॥ਬੁਧਬੁਧਗਚਾਅਗੇਵੈਭੋਗਤਾ
 ਕੇਜਾਤਨਅੰਗਨਿਭੇ॥੫॥ਬੁਧਚਿਰਤਹੰਬੈਠਾਨਿਪਰਾਯਾਭਲਾ
 ਬੁਧਕਛੁਭੇਰਨਲਾਜਾਬਹੀਓਠਿਅਪਨੇਧਰਾਯੋਗਤ
 ਬਹੀਤਿਯਾਧਰਮੀਤਪਰਯੋ॥੬॥੧॥ਏਤਿਸੁ॥ਚਥੇਰੁਪਾਖਾ
 ਨੇਤਿਯਾਚਰਿਤੰਮੰਤ੍ਰੇਤਪਸੰਬਾਰੇਤੰਨਸਅਰਭਚਰਤਾਮ
 ਪਤਮਸਤੁਸੁਰਮਸਤੁ॥੩੧੮॥੬੦੦॥ਅਠਜੀ॥ਚੌਪਈ॥
 ਸੁਨਹਨਿਪਤਿਮੈਭਾਖਤਕਥਾ॥ਜਹੀਮਿਲਿਵੇਵਸਮੁੰਦਕਹੰ
 ਮਥਾ॥ਤਹੰਸੁਬੰਤਨਾਮੁਨਿਹੈ॥ਅਧਿਕਬਤੀਜਾਕਹੰਜ
 ਗਕਹੈ॥੧॥ਤਿਯਾਮੁਨਿਰਜਮਤੀਤਿਹੰਗੈ॥ਰੁਪਾਪਿਧ੍ਰੋਸਭ
 ਕਹੈ॥ਅਸਿਸੁਰਹਿਨਹਿਅੰਗੇਤਗੀ॥ਨੂੰਹੂੰਨਬਿਪਤਾਕਰੀ
 ॥੨॥ਸੰਗਰਮਥਨਵੇਵਜਥਲਾਗੋ॥ਮਥਿਨਜਾਇਸਗ
 ਸੁਰੁਖਪਯੋ॥ਤਬਤਿਨਤਿਯਇਹੰਭੰਤਿਓਚੋਗੇ॥ਸੁਨ
 ਹੁਵੇਵਤੋਬਚਨਹਮਰੇ॥੩॥ਜੀਬਿਧਿਧਰੈਸੀਸਪਰਭਗੀ॥ਪਾ
 ਨਿਭੈਜਲਾਸਮਭਗੀ॥ਮੇਰੁਧੁਗਿਪਗਨਕੀਧੋਵੈ॥ਤਬਇ
 ਹਸੁਫਲਮੇਨੋਰਥੋਵੈ॥੪॥ਬੁਧਮਤਿਅਤੁਰਕਛੁਨਬਿ
 ਚਰਾ॥ਭਗੀ॥ਖਿਸੀਸਜਲਭਗਾ॥ਦਿਖੁਹਇਨੁਇਸਤਿਨੁ
 ਕੇਚਰਿਤਾ॥ਇਹੰਬਿਧਿਚਰਿਤਰਿਖਯੋਕਰਤਾ॥੫॥੧॥ਏ
 ਤਿਸੀਚਰਿਤਪਾਖਿਨੇਤਿਯਾਚਰਿਤੰਮੰਤ੍ਰੇਤਪਸੰਬਾਰੇਤੰ
 ਨਸੰਭੰਨੀਸਚਰਿਤਸਮਾਪਤਮਸਤੁਮਭਮਸਤੁ॥੩੧੯॥੬੦੧॥
 ॥ਅਠਜੀ॥ਚੌਪਈ॥ਭੂਮਿਭਰਤੋਅਤਿਰੁਖਪਯੋਗਾਬੁਧ

ਸਾਪੰਤਿ ਦੁਖੇ ਇਸੁ ਨ ਯੋਗਾ ਬ੍ਰਹਮਾ ਕਰੀ ਬਿਸਨ ਕੀ ਸੇਵਾ
 ਤਾ ਤੇ ਭਏ ਕਿਸਨ ਜਗ ਦੇਵਾ ॥੧॥ ਮੁਰਦਾ ਨ ਵੇ ਕੇ ਕੀ ਸੇਵਾ
 ਗਾ ਕਰਤ ਪੁਰ ਬੋਲੇ ਦੋਹ ਸੰਭਾਵਾ ਵੇ ਕੇ ਕਰਤ ਹੰਨ ਨ ਕੇਰਾ
 ਵੈ ॥ ਨਿਤਿ ਪ੍ਰਤਿ ਅਸੁਰ ਨ ਤਹ ਪਰਾਵੈ ॥੨॥ ਪ੍ਰਥਮ ਪੁਤਨਾ
 ਕ੍ਰਿਸਨ ਸੰਘਾ ਗੀ ॥ ਪੁਨਿ ਸਕਟਾ ਸੁਰ ਦੇਹ ਉਬਾਗੀ ॥ ਬ੍ਰਹਮ
 ਬਕਾ ਸੁਰ ਅਸੁਰ ਸੰਘਾ ਗਿਯੋ ॥ ਬ੍ਰਿਖ ਭਾ ਸੁਰ ਕੇ ਬ੍ਰਿਖ ਨ ਉਪਾ
 ਗਿਯੋ ॥੩॥ ਅਘਾ ਸੁਰ ਕੇ ਅਘ ਨਿਵਰਤ ਕਗਿ ॥ ਪੁਨਿ ਕੇ ਸੀ
 ਮਾ ਗਿਯੋ ਚਰਨ ਨ ਪਗਿ ॥ ਬ੍ਰਹਮ ਬ੍ਰਿਖ ਮਕਹੰ ਚਰਿਤ ਰਿਖਾ
 ਯੋ ॥ ਪਰਿਕਰ ਪਗਿ ਗਇੰ ਦੁਹ ਗਯੋ ॥੪॥ ਨੰਦ ਹਿੰ ਛੀ ਨਿਬ
 ਰੁਨ ਤੋ ਲਿਖਾਯੋ ॥ ਸੰਦੀਪਨ ਕੇ ਸੁਤੰ ਹਿੰ ਮਿਲਾਯੋ ॥ ਦਾਵਨ
 ਲ ਤੋ ਗੋਪ ਉਬਾਗੇ ਗੋਪ ਨ ਸੰਬਿਜ ਕੇਰੇ ਅਖਾਯੋ ॥੫॥ ਕਬ
 ਲਿਖਾਯੋ ਕੇਵਲ ਯੋਗਿ ॥ ਚੰਡੂ ਹਿੰ ਮੁਸਟਿ ਕਹਿ ਪੁਰ
 ਰਿਕ ਗਿ ॥ ਪਕਰਿ ਕੇ ਸਤੰ ਕੰਸ ਪਛਾਗਾ ॥ ਉਗ੍ਰ ਸੈਨ ਸਿਰਛ
 ਤ੍ਰਹਿ ਛਾਗਾ ॥੬॥ ਜਗ ਸਿਧ ਕੀ ਚਮੁੰ ਸੰਘਾ ਗੀ ॥ ਸੰਖਲਾਯੋ
 ਸੰਖਾ ਸੁਰ ਮਾਗੀ ॥ ਨਗਰ ਦੁਰਿਕਾ ਕਿਆ ਪਵੇ ਸਾ ॥ ਦੇਸ ਦੇ
 ਸ ਕੇ ਜੀਤਿ ਨੇਸਾ ॥੭॥ ਵੰਤ ਬਕਤ ਨਹੂੰ ਸੁਰ ਘਾਯੋ ॥ ਸੋਰ
 ਹ ਸਹਸ ਬੁਧ ਬਿਲਿਖਾਯੋ ॥ ਪਾਠ ਜਾਤ ਸੁਰ ਪੁਰ ਤੋ ਲਿਖਾ
 ਯਾ ॥ ਬਿੰਦੁ ਬਨ ਮਹਿ ਖੇਲ ਰਿਖਾਯਾ ॥੮॥ ਪ੍ਰਭੂ ਨ ਕੀ ਜਿ
 ਨ ਕਰੀ ਜਿਤ ਗੀ ॥ ਦੁਪਦ ਸੁਤਾ ਕੀ ਲਾਜ ਉਬਾਗੀ ॥ ਸਭ ਕੋਰ
 ਵੇ ਕੇਰ ਲਹਿ ਖਪਾਈ ॥ ਸੰਤ ਹੰ ਅੰਚਨ ਲਾਗਨ ਪਾਈ ॥੯॥
 ਸਭੈ ਸੁਚੁਤ ਤੇ ਜੋ ਕਰਿ ਜੈਯੋ ॥ ਗੰਥ ਬਛਨ ਤੋ ਅਧਿਕ ਡੋਯੋ

ਤਾਂ ਥੋਰੀ ਕਥਾ ਉਚਾ ਗੀ॥ ਚੁਕੇ ਹੋਇਕ ਬਿਲੇ ਹੁਸਪਾਸੀ॥
 ੧੦॥ ਅਬ ਮੈ ਕਹਤ ਕਥਾ ਰਕੀ ਮਨੀ॥ ਜਹ ਛਲਾ ਬਰਿਯੋ
 ਕ੍ਰਿਸਨ ਸੇਧਨੀ॥ ਲਿਖਿ ਪਤਿ ਅੰਦਿ ਜਹਾ ਥਪਰਾਈ॥ ਕਹਿ
 ਯੁਹ ਮਹਾ ਜਤਨ ਜਾਈ॥ ੧੧॥ ਸਵੈ ਯਾ ਬਿਹਾਰ ਬਰਿਯੋ
 ਸਿਸਪਾਲ ਭਏ ਸੋਈ ਜੋ ਰਿਬਰਾਤ ਬਿਅਹਨ ਅਏ॥ ਹੋ
 ਅਟਕੀ ਮਪਸੂਰਨ ਸੋ ਜਿਨ ਕੀ ਹੁੰਟ ਕਹੇ ਹਿਰਿ ਰਾਇ॥ ਚਰਿ
 ਕ ਕੀ ਜਿਮਿ ਪਿਆਸ ਘਟੈ ਬਿਨ ਘਨ ਸੇਧਨ ਸਿਆਮ
 ਸੁਏ॥ ਹਰਿ ਗਿਰੀਨ ਹਿਰਿਯੋ ਹਿਯੋ ਕਰੁ ਖੋਹਿ ਰਹੀ ਹੁੰਤ
 ਰਿਅਏ॥ ੧੨॥ ਚੋਪਈ॥ ਪਤਿ ਯਾ ਬੀਚਿ ਚੜ੍ਹੈ ਹਰਿ ਬੀਚ
 ਮਨ ਹੁਲੁਟਿ ਲਯੋ ਮਨ ਮਥੈ॥ ਉਤ ਸਿਸਪਾਲ ਜੋ ਰਿਰ
 ਲਾ ਅਯੋ॥ ਕ੍ਰਿਸਨ ਪੁਰੀਨ ਗਗਨਿ ਯਗਯੋ॥ ੧੩॥ ਚੋਪਈ॥
 ਰੁਕਮ ਬਿਹਾਰ ਕੀ ਸੋ ਜਬਨਾਈ॥ ਭਾਤਿ ਭਾਤਿ ਪਕਵਨ
 ਮਿਠਾਈ॥ ਛਲਿ ਓਠਿ ਰਤ ਤਿਯਨ ਕੇ ਗਨ ਮੈ॥ ਮੁੰਡ ਮੁੰਡੇ
 ਕੀ ਬਬਰਨ ਮਨ ਮੈ॥ ੧੪॥ ਗੰਗ ਪੂਜੇ ਬਹਿਨ ਪਰਾਈ॥
 ਤਿਹ ਤੇਹ ਗੀ ਕ੍ਰਿਸਨ ਸੁਖ ਰਾਈ॥ ਦੁਸਟ ਲੇਗ ਮੁਖ ਬਾ
 ਇਹ ਤਭਾ॥ ਹਾਇ ਹਾਇ ਹਿਯ ਭਾਤ ਕਹਤ ਭੋ॥ ੧੫॥ ਭੁਜ
 ਗਛੈ॥ ਚਲਿਯੋ ਕ੍ਰਿਸਨ ਤਾਂ ਕਉ ਰਥੈ ਡਰਿ ਲੈ ਕੈ॥ ਭਏ
 ਬੀਰ ਪਏ ਸਭੈ ਕੋ ਪੁਰੈ ਕੈ॥ ਜਗ ਸਿੰਧ ਤੇ ਆਰ ਲੈ ਬੀਰ
 ਜੇਤਾ॥ ਹਥੇ ਲੇ ਪਠੇ ਲੇ ਚਲੇ ਡਰਿ ਤੇਤੇ॥ ੧੬॥ ਕਿਤੇ ਪਾਖਰੈ
 ਡਰਿ ਕੈ ਬਾਜੀ ਯੋ ਪੈ॥ ਕਿਤੇ ਚਰਾਜ ਮੈ ਚੜ੍ਹੈ ਤਾ ਜੀਯੋ ਪੈ॥
 ਮਘੇ ਲੇ ਪਧੇ ਲੇ ਚੁੰਦੇ ਲੇ ਚੰਦੇ ਲੋ॥ ਕਛ ਵਹੇ ਹਰਿ ਉਬ

ਗੁਰੂ ਕ੍ਰਿਸਨ ਚਰਿਤ੍ਰ
 ੧॥ ਭੁਟਕਾਰ ਚਰਿਤ੍ਰ
 ੨॥ ਜਬ ਮੈ ਕਹਿ ਪੁਸਿ ਬੀਚੈ ਮੈ
 ੩॥ ਚੋਪਈ
 ੪॥ ਚੋਪਈ
 ੫॥ ਚੋਪਈ
 ੬॥ ਚੋਪਈ
 ੭॥ ਚੋਪਈ
 ੮॥ ਚੋਪਈ
 ੯॥ ਚੋਪਈ
 ੧੦॥ ਚੋਪਈ
 ੧੧॥ ਚੋਪਈ
 ੧੨॥ ਚੋਪਈ
 ੧੩॥ ਚੋਪਈ
 ੧੪॥ ਚੋਪਈ
 ੧੫॥ ਚੋਪਈ
 ੧੬॥ ਚੋਪਈ
 ੧੭॥ ਚੋਪਈ
 ੧੮॥ ਚੋਪਈ
 ੧੯॥ ਚੋਪਈ
 ੨੦॥ ਚੋਪਈ

ਘੇਲੇਖਡੇਲੇ॥੨॥ਤਬੈਰਕਮਰਕਮੀਸਭੈਭਾਇਲੇ
 ਕੈ॥ਚਲਿਐਸੈਨਬੰਕੀਹਠੀਗੋਲਕੈਕੈ॥ਤਬੈਬਨਤੀ
 ਖੇਛੁਟੇਓਚੁਗਾਮੰਡੇਅਨਜੋਧਾਬਜਿਐਗਮਾ॥੨੦॥
 ਕਹੀਭੀਮਭੇਗੀਬਜੈਸੰਖਭਗੇ॥ਕੁੰਨਰਨਫੀਗੋਲਿਐ
 ਨਗਗੇ॥ਪਗੀਮਰਬੰਨਨਕੀਭੀਤਿਐਸੀ॥ਓਠੀਅਗਨਿ
 ਚੁਲਾਪੁਲੈਕਾਲਜੈਸੀ॥੨੧॥ਚਲੇਸੀਪੁਤਾਸੰਖਤੋ
 ਬਨਬਨੇ॥ਓਠੈਅਗਨਿਚੁਲਾਲਸੈਜਿਐਟਿਨਨੋਕ
 ਤੁਚਮਬਗਮੈਪਰੇਪਗਮਭੇਰੇ॥ਕੁੰਮਾਸਕੇਗੀਧਲੇਗੇ
 ਲਬੇਰੇ॥੨੨॥ਕੁੰਅੰਗਲਿਤਾਨਕਟੇਪਰੇਹੈ॥ਕੁੰਅੰਗ
 ਲਿਕਾਰਿਗਤਨੈ॥ਏਹੈ॥ਭਹੀਹਥਹੀਮੈਕ੍ਰਿਪਨੇਕਟਾ
 ਗੇ॥ਗਿਰੇਜੁਝਿਕੈਕੈਪਰੇਭੁਮਮਗੇ॥੨੩॥ਤਬੈਕੋਪਕੈਕੈ
 ਚੰਦੇਲੇਸਿਧਏ॥ਬਧੇਚੁਗਚੁਗੀਚਲੇਖੇਤਅਏ॥
 ਚੁੰਓਓਧੇਗਿਐਹੀਕ੍ਰਿਸਨਕੰਯੋ॥ਗਫੇਦਮਮੈਨਕ
 ਗੀਮਤਕੀਜਿਯੋ॥੨੪॥ਤਬੈਕੋਪਕੈਕੈਸਨਮਹੇਚੰਦੇ
 ਲੇ॥ਅਘੇਲੇਧਧੇਲੇਬਧੇਲੇਬੰਦੇਲੇ॥ਚੰਦੇਗੀਸਤੁ
 ਕੰਤਬੈਬਨਮਗਾ॥ਗਿਰਿਯੋਭੁੰਮਿਪੈਨਹਥਿਐਸੰਭਾ
 ॥੨੫॥ਚੰਧਈ॥ਜਗੀਸਿਧਕਤੁਪੁਨਿਸਰਮਗਾ॥ਭਾਗਚ
 ਲਿਐਨਹਥਿਐਸੰਭਾ॥ਭਿਰੇਸੁਮਹੇਬਚੇਤੇਹੇ॥ਚੰ
 ਦੇਗਿਐਚੰਦੇਲੇਸਿਧੇ॥੨੬॥ਤਬੈਰਕਮੀਪੁੰਚਤ
 ਭਿਐਜਾਈ॥ਅਧਿਕਕ੍ਰਿਸਨਸੈਕੰਯੋਲਗਈ॥ਭੰਤਿਭੰ
 ਤਿਤਨਬਿਸਿਖਪੁਹੇ॥ਹਰਿਓਦੁਹੈਕ੍ਰਿਸਨਨਹਿਹੇ॥੨੭॥

ਚਿਤਮੇ ਅਧਿਕ ਠਨਿ ਕੈ ਕ੍ਰੋਧਾ ਮਾਡਤ ਚਿਮੇ ਕ੍ਰਿਸਨ ਸੇ
 ਜੁਧਾ ਇਕ ਬਨਤ ਬਸਿਆ ਮਪੁਤਾ ਗਿਰਿਓ ਪ੍ਰਥਿਪ
 ਰਜਾਨ ਸੰਘਰਾ ॥੨੮॥ ਸਰਸੀ ਮੁੰਡਿ ਪਿਥ ਮਤ ਹੰਸੀ ਸਾ ਬਾ
 ਪਿਲ ਯੋਗ ਬਸੇ ਜਦੁ ਈਸਾ ਭੁਤ ਜਨੁ ਕਮਿਨੀ ਛੁਡੇ ॥
 ਲਜਤ ਪਾਮਿ ਸਿਪਾਲ ਸਿਧ ਯੋ ॥੨੯॥ ਕਿਨੁ ਚੰਦੇ ਲਨ ਕੇ
 ਸਿਰਫੁ ਟੋ ਕਈ ਕਗਾ ਏ ਮੁੰਡ ਘਰੁ ਟੋ ॥ ਸਕਲ ਚੰਦੇ ਲੇਲ
 ਜਲ ਜਏ ॥ ਨਰਿ ਗਵਾਇ ਚੰਦੇ ਗੀ ਆਏ ॥੩੦॥ ਚੰਦੇ ਗਾ ਗ
 ਏ ਚੰਦੇ ਲ ਚੰਦੇ ਗਿਯੰ ਹਿ ਕਰਤੇ ਨਰਿ ਗਵਾਇ ॥ ਇਹੁ ਚਰਿਤ
 ਤਨੁ ਕਮਿਨੀ ਬਰਤ ਭਈ ਜਦੁ ਗਇ ॥੩੧॥ ੧ ॥ ਇਤਿ ਮੀ
 ਚਰਿਤ ਪਖਿ ਯੰਨੋ ਤਿਯਾ ਚਰਿਤ ਮੰਤ੍ਰੀ ਰੁਪ ਸੰਬਾਦ ਤੀਨੋ ਸੰ
 ਬੀਸ ਚਰਿਤ ਸਮਾਪਤ ਮਸਤੁ ਸੁਭ ਮਸਤੁ ॥੩੨॥ ੬੦੪੩
 ਮਛੀ ॥ ਚੰਪਈ ॥ ਸੁਕਾ ਚਰਜ ਦਨ ਵੇ ਕੋ ਗੁਗਾ ਸੁਕਾ
 ਵਤੀ ਬਸਤ ਜ ਕੇ ਪੁਗਾ ਮਹਿ ਦੇਵਿ ਜੋ ਕੋ ਨ ਜਵੈ ॥ ਪ
 ਰਿਸ ਜੀਵਨੈ ਤਾ ਹਿ ਜਿਯਾ ਵੈ ॥ ਦੇਵ ਜਾਨਿ ਇਕ ਸੁਤਾ
 ਤਵਨ ਕੀ ॥ ਅਪ੍ਰਮਾਨ ਛਾਇ ਤੇਤ ਜਵਨ ਕੀ ॥ ਕੰਚਨਾ
 ਮਦੇ ਵਨ ਕੇ ਰਿਜ ਬਗਾ ਆਵਤ ਭੰਯੋ ਸੁਕੁ ਕੇਤ ਬਧ
 ਗਾ ॥ ਦੇਵ ਜਾਨ ਸੰਗਿ ਕਿਯਾ ਅਧਿਕ ਹੋਤਾ ॥ ਹਿਲੀ ਨਿਜਿ
 ਤਿਯੋ ਤਿਯੋ ਕਚਿਤਾ ॥ ਮੰਤ੍ਰ ਹਿਲੇ ਨ ਸਜੀਵਨ ਕਾ ਜਾ ॥ ਇਹੰ
 ਛੁਪਿ ਯੋ ਦੇਵਤ ਨਾ ਜਾ ॥੩॥ ਵੈਤ ਭੇਦ ਪਾਵਤ ਜਬ ਭਏ ॥
 ਤੋ ਕੰਡਾ ਰਿਨ ਦੀ ਹਨਿ ਗਏ ॥ ਬਿਲ ਮਲਗੀ ਵਹੁ ਪੰਮਨ ਆਇ
 ਯੋ ਦੇਵ ਜਾਨਿ ਅਤ ਹੀ ਰਖ ਪਾਯੋ ॥੪॥ ਭਾਖਿ ਪਤਤ ਬਹੁ ਰਿ

ਜਿਯੋਯੋ। ਦੇਤਨ ਦੇਖਾਧਿਕੁ ਦਖਪਾਇਯੋ। ਨਿਤ ਪ੍ਰਤਿਮਾ
 ਰਿਤਾ ਹਿਓ ਭਿਆਵੈ। ਪੁਨਿ ਪੁਨਿ ਤੋਕੁ ਸੁਕੁ ਜਿਯਾਵੈ॥੫॥ ਤ
 ਬਤਿ ਹਮਾਗਿ ਮਦਿ ਮਹਿ ਰਾਗਿ ਯੋ। ਬਚਤੁ ਭੁੰਜਿ ਨਿਜਿ ਗੁਰ
 ਚਿਖਵਾਇਯੋ। ਦੇਵ ਜਾਨਿ ਜਬ ਤਾ ਹਿਨ ਲਹਾ। ਅਧਿਕੁ ਦ
 ਖਿਤੁ ਰੈ ਪਿਤ ਪ੍ਰਤਿਕਹਾ॥੬॥ ਅਬ ਲੋਕੁ ਜੁਧਾ ਮੰ ਨਹਿ
 ਅਭੀ। ਜਾਨਤ ਕਿਨੂੰ ਅਸੁਰ ਚਬਾਯੋ। ਤਾ ਤੋ ਪਿਤੁ ਤਿ
 ਹੰ ਬਹੁ ਗਿ ਜਿਯਾਵੈ। ਹਮੇ। ਹਮ ਨਕੋ ਸੇ ਕੀ ਮਟਾਵੈ॥੭॥ ਤ
 ਬਤਿ ਸੁਕੁ ਪਿਆਨ ਮਹਿ ਗਏ। ਤਿਹੰ ਨਿਜ ਪੇਟ ਬਿਲੋਕ
 ਤਭਈ। ਮੰਤ੍ਰ ਸਜੀਵ ਨਕੋ ਤਿਹੰ ਦੈ ਕਗਿ। ਕਾਢਤ ਭਯੋ ਓ
 ਰਹਿ ਅਪਨੇ ਫਰਿ॥੮॥ ਕਾਢਤ ਤਾ ਹਿ ਸੁਕੁ ਮਹਿ ਗਏ। ਬਹੁ
 ਗਿ ਮੰਤ੍ਰ ਬਲ ਕਚੰ ਹਿ ਜਿਯਾਯੋ। ਸ੍ਵਾਪਰਿਯੋ ਮਰਹੋ ਕੇ ਤਿਹੰ
 ਤਭਾ। ਤਾ ਤੋ ਪਿਆਤਨ ਯਾਕਹੰ ਕੋ ਓਕਹੰ॥੯॥ ਦੇਵ ਜਾਨ ਪ੍ਰ
 ਨਿਨੈ ਸਥਿ ਚਗਾ। ਯੋਕ ਚਿਤਨ ਤਜਿ ਲਾਜਿ ਓਚਗਾ। ਕਾ
 ਮੋਭਗੋ ਮੇਸੋ ਤੈ ਕਰਿਗੇ। ਹਮੇ। ਹਮ ਨਤਾ ਪਕਹਿ ਹਰੇ॥੧੦॥
 ਤਿਨ ਗਤਿ ਕਰਨ ਤਕੇ ਸੰਗਾ। ਬਿਯਾਪਿ ਹਿਯੋ ਤਿਹੰ ਜਰਿ ਪ
 ਅਨੰਗਾ। ਦੇਵ ਜਾਨ ਕਥਿ ਅਧਿਕੁ ਹਿਸਾਈ। ਮੇਹਿ ਨਭ ਜਿਯੋ
 ਯਾ ਹਿ ਦੁਖ ਦਾਈ॥੧੧॥ ਇਹੰ ਬਿਧਿ ਸ੍ਵਾਪਰੇਤ ਤਿਹੰ ਭਈ।
 ਕਥਾ ਚੋ ਪਈ ਸੁਮੈ ਬਨਈ। ਪਾਪੀ ਫੁਰੈ ਮੰਤ੍ਰ ਤਵਨੀ। ਤੇਤੇ
 ਸੁਰਨ ਜੀਵ ਏ ਜਹੰ॥੧੨॥ ਪ੍ਰਥਮ ਜਿਯਾਯੋ ਤਾ ਹਿ ਕਸਟ ਕਰਿ
 ਗਮਿ ਮੇਨ ਸੇ ਸ੍ਵਾਪਰੇਤ ਬਹਿ ਸਭ ਗਿ। ਪਿਤਾ ਭਏ ਇਹੰ ਭਾਤਿ
 ਸੁਨਾਯੋ। ਦੇਵ ਜਾਨ ਇਹੰ ਕਚ ਹਿ ਪਰਾਯੋ॥੧੩॥ ਤਾ ਤਬ ਤ

ਕਹੈ ਸੋ ਕਹੈ॥ ਮੰਤ੍ਰ ਸਜੀਵ ਨ ਇਹੋ ਨੁ ਸੋਗਾ ਜ ਬ ਇਹ ਸੀ
 ਖ ਮੰਤ੍ਰ ਕਹੈ ਜੈ ਹੈ॥ ਦੇਵਾ ਜ ਫਿਰਿ ਹਾ ਬਨ ਐ ਹੈ॥ ੧੪॥ ਮੰ
 ਤ੍ਰ ਨ ਫੁਰੈ ਸੁ ਪਇਹੁ ਦੀਜੈ॥ ਮੇਰੇ ਬਚਨ ਮਾਨਿ ਪ੍ਰਤੀਤੀ ਜੈ॥
 ਭੇਦ ਅਭੇਦ ਸੁ ਕ੍ਰਕ ਛੁਨ ਪਯੋ॥ ਮੰਤ੍ਰ ਨਿਛਲੈ ਕੇ ਸੁ ਪਰਿ
 ਵਯੋ॥ ੧੫॥ ਤਾਹਿ ਮੇਰੇ ਬਹੁ ਬਾਹਿਜਿ ਯਾਯੋ॥ ਤਬ ਸੁ ਪਯੋ
 ਜ ਬਭੇਗਨ ਪਯੋ॥ ਤਿਯ ਚਰਿਤ੍ਰ ਗਤਿ ਕਿਨੁ ਨ ਪਾਈ॥ ਜਿ
 ਨੁ ਬਿਪਨੇ ਇਹੋ ਨੁ ਬਨਈ॥ ੧੬॥ ਇਤਿ ਸ੍ਰੀ ਚਰਿਤ੍ਰ ਪ
 ਥਿ ਯਾਨੇ ਤਿਯ ਚਰਿਤ੍ਰ ਮੰਤ੍ਰੀ ਬੁਧ ਸੰਬਾਰੇ ਤੀਨ ਸੁ ਭਇਕੋ
 ਸਚ ਰਿਤ੍ਰ ਸਮਾਪਤ ਮਸਤੁ ਸਤੁ ਮਸਤੁ॥ ੩੨੧॥ ੬੦੫੪॥
 ਅਛਹੰ॥ ਚੌਪਈ॥ ਸੁਨੁ ਪ੍ਰਭੁ ਅੰਗ ਬਖਨੈ ਕਥਾ॥ ਐ ਹੈ
 ਚਿਤਹ ਮੇਰੇ ਜਥਾ॥ ਛੁਜ ਕਗਨਿ ਨ ਕੇਰੇ ਸਿਬ ਸਤ ਜਹੰ
 ॥ ਸੁਭ ਬਕੇਤ ਇਕਹੁ ਤੇ ਨਿਪਤਤਹੰ॥ ੧॥ ਅਚਰ ਜਰੇ
 ਤ ਕੇ ਇਕ ਨਹੀ॥ ਕਨਕ ਅਵਟਿ ਸਾਚੇ ਜਨੁ ਛਗੀ॥ ਸ੍ਰੀ ਮ
 ਕਰਾ ਛਮਤੀ ਦਹਿਤਾ ਤਿਹੀ॥ ਛੀਨ ਕਗੀ ਸਸਿ ਅੰਸੁ ਸ
 ਕਲ ਜਿਹੰ॥ ੨॥ ਜਬ ਬਹੋ ਜਗ ਭਈ ਵਹੁ ਰਗਾ॥ ਸਾਹੁ ਪੁਤ੍ਰ
 ਤਨਿ ਕਿਯਾ ਪਿਆਰਾ॥ ਕਾਮ ਕੇਲਤਿਹੰ ਸਾਬਕ ਮਾਵੈ॥
 ਭੀਠੇ ਅਨਿਕ ਤਨਤਾਹਿ ਰਿਵਾਵੈ॥ ੩॥ ਨਿਪਤਨ ਭੇਦ
 ਕਿਸੁ ਨ ਭਖਾ॥ ਤਬ ਤੇਤਾਹਿ ਧਾਮ ਅਸਿਰਾਖਾ॥ ਜਹੰ
 ਨ ਪੰਛੀ ਕਹੈ ਪਵੇ ਸਾ॥ ਜਾਇਨ ਜਹੰ ਪਵਨ ਕੇਵੇ ਸਾ॥ ੪॥
 ਕੰ ਅਹਿ ਮੰਤ੍ਰ ਬਿਨ ਬਹੁ ਦੁਖ ਪਯੋ॥ ਬੀਰਹੰ ਕਇ ਕਨਿ
 ਕਟਿ ਬੁਲਾਯੋ॥ ਤਾ ਸੋ ਕਹਾਤਹੰ ਤੁਮ ਜਾਈ॥ ਇਯਾਵ

ਹੁਸਨਨਕੀਖਾਟਉਚਾਈ॥੫॥ ਸੁਨਤਬਚਨਤਿਹੰਬੀ
 ਹਸਿਧਯੋਖਾਟਉਚਾਇਲਿਖਾਵਤਭਯੋਕਾਮ
 ਭੋਗਕਰਿਕੁਅਹਿਕੁਅਸੰਗਾਪੁਰਚਯੋਗਿਹਤਾ
 ਹਿਤਿਸੀਢਗ॥੬॥ ਦੋਹਰਾ॥ ਏਕਵਿਵਸਤੋਕਪਿਤਾ
 ਗਯੋਸੁਤਕੇਗੋਜਾਸੇਜਦੇਖਿਕੈਵਲਮਲੀਚਿਤਮ
 ਨਿਬਛਾਸੰਦੇਹ॥੭॥ ਚੰਪਈ॥ ਚਿਤਤੁਘਪਰਕੋਠਿਰਿ
 ਅਯੋਸਾਹਛਿਢੋਗਐਸਦਿਲਯੋਜੋਕੋਈਪੁਰਪ
 ਖਰੀਦਨਆਵੈ॥ ਮੁਹਿਨਿਰਖੋਬਿਨੁਲੇਨਨਪਾਵੈ॥੮॥ ਪੁ
 ਰਪਨੁਮੈਬਿਕਨਜਬਭਯੋਤਬੁਨ੍ਹਿਪਤਿਬਿਲੋਕਨਮ
 ਯੋਜੋਗੀਏਕਤਹੰਤਬਅਯੋਪੁਰਪਪਚਮਨਮੇਲ
 ਚੁਕਯੋ॥੯॥ ਅਇਸੁਫੁਲਮੇਲਲੈਗਯੋਪਛੇਗਹ
 ਤਨ੍ਹਿਪਤਿਤਿਹੰਭਯੋਜਾਤਜਾਤਦੇਉਗਏਗਹਿਰਬ
 ਨਾਜਹੰਲਖਿਜਾਤਨਤੀਸੋਮਨੁਛਨ॥੧੦॥ ਤਬਜੋਗੀ
 ਸਿਰਜਟਾਓਪਈ॥ ਤਿਨਭੀਤਰੁਤਨਾਹਿਨਿਕਰੀ॥ ਭੀਤਿ
 ਭੀਤਿਤਸੋਗਤਿਕਰਿਕੈ॥ ਸੋਯੋਤਪਮਦਨਕੋਹਰਿਕੈ॥੧੧॥
 ਜਬਹੀਸੋਇਸਨਿਆਸੀਗਯੋਜੁਟਜਟਨਤਿਹਨਾਹਿਕੁਰ
 ਯੋਤਤਤੇਪੁਰਖਏਕਤਿਹੰਕਾਢਾਕਾਮਭੋਗਤਾਸੋਕਰਿ
 ਗਾਢਾ॥੧੨॥ ਨ੍ਹਿਪਠਾਢੇਇਹੰਚਰਿਤਨਿਹਗਾਜੋਰਿਹਬਜੋ
 ਗਿਯਹਿਉਚਗਾਮੋਗਿਹਕਾਟਿਕ੍ਰਿਪਕਰਿਐਯੋਜਬ
 ਸਕਤੋਭੋਜਨਕਰਿਜੈਯੋ॥੧੩॥ ਪੁਤਗਯੋਸਨਿਆਸੀ
 ਤਿਹੰਘਗਾਭਗਵਭੋਸਕਲਤਨਮੈਧਗਿਭੀਤਿਭੀ

ਤਿਤਨਪ੍ਰਭਾਬਨਈ॥ ਮਹਾਧਰਮਸੰਜਾਨਿਐਜਾਈ॥
 ੧੩॥ ਸੰਨਿਆਸੀਕਹੰਨਿਪਾਥੋਪਰਿਕਰਿ॥ ਦੁਹਿਤਕੇਰਾਜਾ
 ਅਯੋਧਯਾਪਾਚਥਲੋਭੋਜਨਕੇਭਰਿਕੈ॥ ਅਗੇਰਾਖੇਬਚ
 ਨਉਚਰਿਕੈ॥ ੧੪॥ ਇਹੰਬਿਧਿਬਚਨਕਹੇਸੰਨਿਆਸੀ॥ ਕਹ
 ਕਰਤਹੇਮੁਹਿਤਨਹੰਸੀ॥ ਏਕਮੁਨੁਛੋਹਿਤਨੋਭੋਜਨਾਖਾ
 ਯੋਜਾਇਕਵਨਬਿਧਿਮੇਤਨ॥ ੧੫॥ ਏਕਥਰੋਭੋਜਨਤੁਮ
 ਕੋਗਦੁਤਿਯਜਟਨੇਮੰਤਿਨਅਨਸੋਗ॥ ਜਿਹੰਤਿਹੰਭੰਤਿ
 ਜਟਛੁਰਵਾਇ॥ ਤਹੰਤੇਨਾਭਿਨਿਕਾਸੀਗਇ॥ ੧੬॥ ਤ੍ਰਿਤਿਯ
 ਥਰਾਗੋਤਿਹੰਗਥਾ॥ ਬਿਹਸਿਬਚਨਤਾਸੰਨਿਪਭਾਖਾ
 ॥ ਕੇਸਠੰਸਤੋਪੁਰਖਨਿਕਾਰੁ॥ ਇਹੰਭੋਜਨਤੁਮਤਾਕਹੰ
 ਖਾਹੁ॥ ੧੭॥ ਜਿਹੰਤਿਹੰਬਿਧਿਤਾਕੋਸੁਨਿਕਾਰਿਯੋ॥ ਬੁਧੁ
 ਰਿਸੁਤਾਸੰਬਚਨਉਚਰਿਯੋ॥ ਤੀਨਥਰਾਗੋਤਿਹੰਗਥੇ
 ॥ ਤੀਨੋਭਖਹੁਯਾਹਿਬਿਧਿਭਾਖੇ॥ ੧੮॥ ਦੁਖਕਰਕਰਮਲਿ
 ਖਿਯੋਪਿਤਕੋਜਬਾ॥ ਚਕ੍ਰਿਤਭਈਚਿਤਮਾਝਕੁੰਅਗਜ
 ਬਾ॥ ਜਗਸਹਿਤਵਹਿਬੀਰਬੁਲਯੋ॥ ਅਪਨਸਹਿਤ
 ਭੋਜਵਹਯੋ॥ ੧੯॥ ਤ੍ਰਾਸਚਿਤਮੈਅਪਿਕਬਿਚਰਾ॥
 ਇਨਰਜੈਸਭਚਰਿਤਨਿਹਾ॥ ਕਵਨਉਪਾਇਆਜੁਯਿਯੋ
 ਕਰਿਯੋ॥ ਕਛੁਕਖੇਲਕਰਿਚਰੇਤਿਨਿਕਰਿਯੋ॥ ੨੦॥ ਬੀ
 ਹੰਕਿਆਸਮੰਤਉਚਰਾ॥ ਪਿਤ੍ਰੁਤਅੰਧਤਿਨੈਕਰਿਭਰਾ॥
 ਗਈਮਿਤ੍ਰਕੇਸਾਥਨਿਕਰਿਕਰਿ॥ ਭੇਦਸਕਾਨਕਿਨੂਬਿਚਰਿ
 ਕਰਿ॥ ੨੧॥ ਅੰਧਭੇਦੇਲੋਗਸਭੈਜਬਾ॥ ਇਹੰਬਿਧਿਬਚਨ

ਬਖਾਨਿ ਪਤ ਬਾਅਛੈ ਚੈਰ ਕੋ ਉਲੇਹੁ ਬੁਲਾਇ॥
 ਜੇ ਅਖਿਨ ਕੋ ਕਰੈ ਉਪਾਇ॥੨੩॥ ਦੁਹਿਤ ਬੈਰ ਭੋਸੰਧੁ ਰਿ
 ਕੋ ਗੋਗੁਨਿ ਪਤ ਅਖਿਨ ਕੋ ਹਰਿ ਕੋ॥ ਮੰਗਿ ਲਯੋ ਪਿ
 ਤ ਤੋ ਸੇਈ ਪਤਿ॥ ਖਚਿਤੁ ਹੁੰਦੁ ਕੇ ਭੀਤਰ ਮਤਿ॥੨੪॥ ਇ
 ਹ ਛਲ ਬਹਿਯੋ ਬਾਲ ਪਤਿ ਤੋ ਨੈ॥ ਮਨ ਮੰਹਿ ਚੁਭਿਯੋ ਚ
 ਤੁਰ ਕੇ ਜੋ ਨੈ॥ ਇਨ ਇਸ ਤਿਨ ਕੇ ਚਰਿਤ ਅਪਧਾ॥ ਸਜਿ ਪ
 ਰੁਤ ਨਿਯੋ ਇਨ ਕਰਤਾਰ॥੨੫॥੧॥ ਇਤਿ ਸ੍ਰੀ ਚਰਿਤ ਪ
 ਥਿ ਯਾਨੋ ਤੇ ਯਾ ਚਰੇ ਮੰਦੀ ਪਸੰਬ ਦੇ ਤੀਨੋ ਸਚਾਣ
 ਸ ਚਰਿਤ ਸਮਾਪਤ ਮਸਤੁ ਸੁਭ ਮਸਤਾ॥੨੬॥੬੪
 ॥ ਅਛੁਰੇ॥ ਚੋਪਈ॥ ਭੈਰਵ ਸੈਨਾ ਜਾਇ ਕ ਅਤਿ ਬਲ
 ॥ ਅਰਿ ਅਨੇਕ ਜੀਤੇ ਜਿਨ੍ਹ ਦਲਿ ਮਲਿ॥ ਸਹਰ ਭੇਤ
 ਗੇ ਅਸਥਾਨਾ॥ ਜਿਨ ਕੋ ਭਰਤ ਦੇਵ ਨਿਪਨਾ॥੧॥
 ਕੁਮਾਰਿ ਨ ਦੇਤ ਕੇ ਘਰਨਾਗੀ॥ ਆਪ ਜਨਕ ਜਗਦੀਸ
 ਸਵਰੀ॥ ਤਾ ਕੀ ਜਤਨ ਪ੍ਰਭਾਉ ਚਰੀ॥ ਫੁਲਿ ਰਹੀ ਜਨ
 ਕ ਰਿਫੁਲ ਵਰੀ॥੨॥ ਪ੍ਰਮਦ ਸੈਨ ਸੁਤ ਗਿਹ ਅਵਿਤ ਰਿਯੋ
 ॥ ਮਦਨ ਪਦੁਸਰ ਜਨੁ ਪਹਿਯੋ॥ ਜਾ ਕੀ ਜਤਨ ਪ੍ਰਭਾ
 ਬਖਾਨੀ॥ ਅਟਕਿਹ ਤਲ ਖਿੰਕਰ ਗਨੀ॥੩॥ ਜਬ
 ਵਹੁਤੁ ਰਨੁ ਅਰ ਅਤ ਭਯੋ॥ ਠੋਗ ਹਿਠੋਰ ਅਵਰੁ ਭੈ
 ਗਯੋ॥ ਬਾਲ ਪਨੇ ਕੀਤ ਗੀ ਗੀਆਈ॥ ਅੰਗ ਅੰਗਾਧਿ
 ਗੀ ਅਨੰਗ ਦੁਹਈ॥੪॥ ਤਹਿ ਇਕ ਸੁਤ ਸਾਹ ਕੀ ਆਈ॥
 ਕੁੰ ਅਗਿਥੇ ਲੋਕ ਬਕਿਤੁ ਭੈਰਵੀ॥ ਤੋ ਸਮਿਲਨ ਕੀ ਹਿਰ

ਵੈਬਛਾਈ॥ ਏਕਸੁ ਚਰੀਤੁ ਪਠਾਈ॥੫॥ ਸਖੀਕੀ
 ਅਰਿਤਨਿਬਿਥਾ ਜਨਾਈ॥ ਸਹਸੁ ਤਤਵਹੇਰਿਲੇ
 ਭਾਈ॥ ਕਹਹੁ ਸਜਨਤਿਹੰਧਾਮਪਖਾਨਾ॥ ਭੋਗਕਰੇ
 ਵੈਸੀਬਿਧਿਨਾ॥੬॥ ਵੈਰੈਗੇਇਹੰਨਗਰੁਖਦਾਈ
 ॥ ਤਿਨਹਿੰਦੁਅਨਸੋਗਰਿਬਛਾਈ॥ ਜਤੁੰਦੁੰਜੀਅ
 ਨਤੇਮਾਗੈ॥ ਬਹੁਰਿਹਮਾਸਾਥਬਿਹਰੈ॥੭॥ ਸੁਨਿ
 ਬਚਭੇਸੁਤੁਰਕਤਿਪਧਾ॥ ਬਨਵੈਆਪਨੇ
 ਕਰਾ॥ ਗਹਿਕਿਪਨਤਹੰਕਿਯੋਪਖਾਨਾ॥ ਜਹੰਨਿ
 ਮਾਜੀਪੜ੍ਹਤੁਰਗਾਨਾ॥੮॥ ਜਬਹੀਪੜੀਨਿਮਾ
 ਜਤਿਨੈਸਥਾ॥ ਸਿਜਦਾਬਿਖੈਸੁਗਏਤੁਰਕਜਬ
 ॥ ਤਬਤਿਹੰਧਾਤਭਲੀਕਰਿਪਾਈ॥ ਕਾਟਿਮੁੰ
 ਰਦੁੰਅਨੇਕੇਆਈ॥੯॥ ਇਹੰਬਿਧਿਦੁਭੁਖੁਰਾ
 ਈਮਾਗੈ॥ ਮਮੀਅਨਿਕਰਿਸਾਥਪਿਅਗੈ॥ ਭੇਦਅ
 ਭੇਦਨਕਿਨੀਬਿਚਰਾ॥ ਕਿਨੀਦੁਸਟਕਹਿਯੋਇ
 ਨਮਾ॥੧੦॥ ਦੋਹਰਾ॥ ਮਾਧੁਖੁਰਾਇਨਦੁਕਹੰਬ
 ਗਿਯੋਅਨਕਰਿਮਿਤਾ॥ ਵੇਵਅਵੇਵਨਪਾਵਹੀ
 ਅਬਲਾ॥ ਨਕੇਚਰੀ॥੧੧॥੧॥ ਇਤਿਸੀਚਰ
 ਤਪਾਖਾਨਾ॥ ਤੁਰਕਤਿਮੁੰਦੁ॥ ਸੰਬਾਰਤ
 ਨੈਸੰਦੁਸਾਚ॥ ਤੁਰਕਪਤਮਸਤਸੁਰਮਸਤ
 ਤੁਰਤਾ॥ ਛੁਜੀ॥੬੦੫॥ ਚੋਪੜੀ॥ ਮੰਤ੍ਰੀਕਥਾ
 ਉਚਰਨਲਗਾ॥ ਜਕੇਸੁਰਾਜਅਨੁਗਾ॥ ਸੁਰਤਸੈਨਨਿ

ਪਤ ਇਕ ਸਹਤਿ ॥ ਜਨੁ ਕਦ ਤੀਯ ਮੈਨ ਕੀ ਮੁਹਤਿ ॥ ੧ ॥ ਅ
 ਚੰਦ ਦੋਇ ਸਦਨ ਤਿਹ ਨਗੀ ॥ ਕਨੁ ਮੋਵੇ ਦਿਸਾ ਚੇ ਜਨੁ
 ਢਗੀ ॥ ਅਪਸਰ ਮਤੀ ਸੁਤਾ ਤਿਹ ਸੋਯੋ ॥ ਸੁਨੁ ਗਨਾ ਗ ਅ
 ਸੁਰ ਮਨ ਮੇਰੈ ॥ ੨ ॥ ਸੁਰ ਸੈਨ ਇਕ ਸਾਹੁ ਪੁਤ੍ਰ ਤਹ ॥ ਜਹ
 ਸਮੁਦੁ ਸਰਭ ਯੋਨ ਮਹਿ ਮਹਾ ॥ ਰਾਜ ਸੁਤਾ ਤਿਹ ਉਪਰਿ
 ਅਟਕੀ ॥ ਬਿਸਗਿ ਗਈ ਸਭ ਹੀ ਸੁਪਿਘਟਕੀ ॥ ੩ ॥ ਚੁ
 ਰਸਾ ਚਰੀਤਹ ਪਠਾਈ ॥ ਨਾਭਿ ਭੇਸ ਕਰਿ ਤਿਹ ਲੈ ਆਈ ॥
 ਜਬ ਵਹੁਤੁ ਰਨ ਤੁਰਨਿ ਯਹ ਪਯੋ ॥ ਭਾਤਿ ਭਾਤਿ ਭਾਜਿ
 ਗੇਲ ਗਯੋ ॥ ੪ ॥ ਭਾਤਿ ਭਾਤਿ ਕੇ ਆਸਨ ਲੈ ਕੈ ॥ ਭਾਤਿ ਭਾ
 ਤਿ ਚੰਬਨ ਕੈ ਕੈ ॥ ਜਿਹ ਤਿਹ ਬਿਧਿ ਤਕੈ ਬਿਸਮਯੋ ॥ ਗਿ
 ਹੁ ਜੈ ਬੋਤਿ ਨਹੁ ਸੁਭ ਲਯੋ ॥ ੫ ॥ ਸਖੀ ਭੇਸ ਕਰਿ ਪਰੇਰੈ ॥
 ਸੁਈ ਕਰੈ ਅਬਲਾ ਜੈ ਕਰੈ ॥ ਰਿਜਭ ਜੈ ਆਸਨ ਤਿਹ ਲੈ
 ਕੈ ॥ ਭਾਤਿ ਭਾਤਿ ਤਾ ਕਹੁ ਸੁਖ ਦੈ ਕੈ ॥ ੬ ॥ ਪਿਤੁ ਤਿਹ ਨਿ
 ਰਖੈ ਭੇਦ ਨ ਜਨੈ ॥ ਦਹਿਤ ਕੀ ਤਿਹ ਸਖੀ ਪ੍ਰਮਾਨੈ ॥ ਭੇਦ
 ਅਭੇਦ ਜਕੁ ਕਈ ਨ ਲਹੀ ॥ ਵਾਕੀਤਾ ਹਿਖਵ ਸੀਨ
 ਕਹੀ ॥ ੭ ॥ ਇਕ ਦਿਨ ਦਹਿਤਾ ਪਤਾ ਨਿਹਤਾ ॥ ਭਈ ਖੇਲ
 ਕੇ ਬੀਚ ਮਹਤਾ ॥ ਤਵਨੁ ਪੁਰਖ ਕਹੁ ਪੁਰਖ ਓਚਰ ਕੈ ॥ ਭ
 ਰਤ ਕਰਾ ਸੁਖ ਬਕਰਿ ਕੈ ॥ ੮ ॥ ਬੈਠੀ ਬਹਿ ਸੋਕ ਮਨ ਪਰਿ
 ਕੈ ॥ ਸੁਨਤ ਮਾਤ ਪਿਤ ਬਚਨ ਓਚਰਿ ਕੈ ॥ ਕਹੁ ਇਹ ਕਰੀ
 ਲਖ ਹੁ ਮਹਿ ਗਤਾ ॥ ਮੁਹਿ ਇਨ੍ਹਰੀ ਨਸਾ ਚਰੀ ਕਰਿ ਪਤਿ
 ॥ ੯ ॥ ਅਬ ਮੁਹਿ ਭਈ ਇਹ ਚਰਿ ਪਤਿ ॥ ਖੇਲਤ ਰਈ ਲਗਿ

ਏਸ

ਕਵਨ ਸੁਭ ਮਤਿ ਅਬ ਜੋ ਮੈ ਸੋ ਸੁਭ ਤੁ ਮਹੀ ॥ ਤਇ
 ਨ ਭਿ ਪੁਰਖੁ ਹੈ ਜਹੀ ॥੧॥ ਤਿ ਅਭੇ ਇਹੋ ਪੁਰਖੁ ਹੈ ਜਹੀ
 ॥ ਜੋ ਕਛੁ ਸਤ ਮੇਰੇ ਮਹਿ ਆਹੀ ॥ ਯਹ ਅਬੁ ਜਨ ਪੁਰਖ
 ਕੀ ਪਾਵੈ ॥ ਮਰਨ ਭੇਗ ਮੁਹਿ ਸੰਕਰ ਮਾਵੈ ॥੧੧॥ ਚਕਿਤ
 ਭਯੋਗ ਜਾਇ ਨ ਬਚਨ ਨਾਗਨੀ ਸਹਿਤ ਬਿਚਰ ਕਿਯੋ
 ਮਨਾ ॥ ਦੁਹਿਤ ਕਹੁ ਕਹਤ ਬੈਨ ਨ ਕਹੰ ॥ ਅਚਰ ਜੋ ਸੇਆ
 ਵਤ ਹੈ ਜਿਯ ਮਹਿ ॥੧੨॥ ਜਬ ਤਿਹ ਬਸਤ ਛੋਰੇ ਨਿ
 ਪਲਾ ॥ ਨਿਕੀ ਸੇਵਾ ਹੈ ਜੁ ਦੁਹਿਤ ਕਹੰ ॥ ਅਧਿਕ
 ਸਤੀਤ ਕਹੰ ਕਰਿ ਜਾਨੰ ॥ ਭਲਾ ਬਰਨਹਿ ਮੁਕੁ ਪਛਾ
 ਨੰ ॥੩॥੧॥ ਇਤਿ ਸ੍ਰੀ ਚਰਿਤ ਪਖਿ ਯਨੇ ਤਿਯਾ ਚਰਿਤ
 ਮੰ ਹੋ ਭੁਪ ਸੰਬਾ ਦੇਤੀ ਨੇ ਸੰਚਰੇ ਬੀਸ ਚਰਿਤ ਸਮਾਪ
 ਤ ਮਸਤੁ ਸੁਰ ਮਸਤ ॥੩੨੪॥ ੬੧੦॥ ਅਛੁਰੀ ॥
 ਚੰਪਈ ॥ ਸ੍ਰੀ ਸੁਲਤਾਨ ਸੈਨ ਇਕਰਾਜਾ ॥ ਜਾ ਸਮਦੁ
 ਤਿਯ ਨ ਬਿਧਨਾਸਾ ॥ ਸ੍ਰੀ ਸੁਲਤਾਨ ਦੇਇਤਿਹੰ
 ਨਗੀ ॥ ਰੁਪ ਵਨ ਬਲ ਵਨੁ ਜਿਯਾਹੀ ॥੧॥ ਤਾ ਕੇ ਭਵ
 ਨ ਭਈ ਇਕ ਬਾਲਾ ॥ ਜਨੁ ਕੁ ਸਿਖਰਿ ਮਗਨਿ ਕੀਦੁ
 ਲਾ ॥ ਸ੍ਰੀ ਸੁਲਤਾਨ ਕੰ ਅਹਿਓ ਜਿਯਾਹੀ ॥ ਕਨਕ ਅ
 ਵਟਿਸਾ ਚੇ ਜਨੁ ਛਰੀ ॥੨॥ ਜੇ ਬਨੰਗਤਾ ਕੇ ਜਬ ਭਯੋ
 ॥ ਬਾਲ ਪਨ ਭਬਹੀ ਸਭ ਗਯੋ ॥ ਅੰਗ ਅੰਗ ਦਯੋ ਅ
 ਨੰਗ ਰਮਾ ਮੰ ॥ ਜਾਹਿ ਭਈ ਜਗਤਿ ਮਹਿ ਬਾਮੰ ॥੩॥
 ਸੁਨਿ ਸੁਨਿ ਪ੍ਰਭਾ ਕੰ ਅਹਿਤਹੰ ਆਵੈ ॥ ਦੂਹੈ ਭੀਰ ਬਾਹਿ

ਨਹਿਪਵੈ॥ ਇਕਤਰਨਤਰਨੀਭੋਯੋ॥ ਜਨੁਕੁਮਰਨ
 ਰੂਪਧਰਿਅਯੋ॥ ੪॥ ਸੋਈਕੁਅੰਤਰਨੀਕੋਭਯੋ॥ ਪ
 ਰੈਸਹਚਰੀਬੋਲਿਪਠਯੋ॥ ਕ੍ਰੀੜਾਕਰੀਬੁਤਤਬਿਧਿ
 ਵਸੈ॥ ਕੀਨੋਪਤਸੁਖੰਬਰਤਸੈ॥ ੫॥ ਜਬਹੀਬਿਅ
 ਹੁਤਵਨਸੋਕੀਯੋ॥ ਬੁਤਕਬਰੀਸਨਜਨੇਦੀਯੋ॥ ਕ੍ਰੀ
 ਝਕਰੈਭੰਤਿਭੰਤਿਨਤਨਾ॥ ਹਰਖਬਛਾਇਬਛਾਇ
 ਅਪਿਕਮਨ॥ ੬॥ ਭੋਗਬੁਤਦਿਨਤਾਸੰਗਕਿਯੋ॥
 ਤਕੇਬਲਸਭਹੀਹਿਰਲਿਯੋ॥ ਜਬੈਨਿਪਤਕੁਅਰ
 ਵਹਭੋਯੋ॥ ਤਬਹੀਡਾਰਿਹ੍ਰਿਦੈਤੈਦਯੋ॥ ੭॥ ਅੰਨਸਾ
 ਥਕੈਤਬਪ੍ਰੀਤਾ॥ ਨਿਸੁਦਿਨਕਰੈਕਾਮਕੀਰੀਤਾ॥ ਪ
 ਤਹਿਤੋਰਿਖੋਜਾਕਰਿਡਾਗਾ॥ ਆਪਅਵਰਸੰਗਖੇਲਮ
 ਚਰਾ॥ ੮॥ ਬਿਰਹਾਇਤੋਕੋਥੋਯਾਗਾ॥ ਜਸੈਬਧਿਯੋ
 ਕੁਅਰੋਕੋਪਿਅਗਾ॥ ਤਪਰਹੀਹੋਇਸੇਲਟਕਨਾ॥
 ਤਿਹਿਤਮਰਤਪਿਸਾਸਅਰੁਭੁਖਨਾ॥ ੯॥ ਇਕਦਿ
 ਨਭੰਗਾਮਿਤ੍ਰਤਿਹੰਲਈ॥ ਪੋਸਤਸਹਿਤਅਫੀਮਚ
 ਝੁਈ॥ ਬੁਹੁਤਕਰੀਨਬੀਰਜਗਿਰਾਈ॥ ਆਠਪਹ
 ਰਲਗਿਕੁਅਰਬਜਾਈ॥ ੧੦॥ ਸਭਨਿਸਨਾਹਿਭੋਗ
 ਜਬਪਯੋ॥ ਬੁਹੁਆਸਨਕਰਿਹਰਖਬਛਾਯੋ॥ ਤਾ
 ਪਰਤੁਗਨਿਚਿਤਤੋਅਟਕੀ॥ ਭੁਲਗਈਸਬਹੀਸੁ
 ਧਿਘਟਕੀ॥ ੧੧॥ ਦ੍ਰਿਘਟਿਕਾਜੋਭੋਗਕਰਤਨਗਾ॥ ਤਾ
 ਪਰਗਿਣਤਨਾਹਿਬੁਤਕਗਾ॥ ਚਰਪਹਰਜੋਭੋਲਕਮ

ਵੈਸੇ ਕਿਯੋਨ ਤਿਯੋ ਕੇ ਚਿਤ ਚੁਕਾਵੈ ॥੧੨॥ ਹੈਨ ਸਕ
 ਲ ਤਿਨ ਤੁਹ ਨਿਬ ਜਾਈ ॥ ਭਾਤਿ ਭਾਤਿ ਕੇ ਸਾਥੀ ਛਾ
 ਈ ॥ ਅਸਨ ਕਰਤ ਤੁਹ ਨਿਬੁ ਬਧਾ ॥ ਚੁੰਬਨਾ ਦਿਨਖ
 ਪਾਤ ਅਪਧਾ ॥੧੩॥ ਭਾਤਿ ਭਾਤਿ ਕੇ ਚੁਤੁ ਸਨ ਕਰਿ ॥
 ਭਜਿਯੋ ਤਾਹਿ ਤਰਾ ਬਿਭੁ ਜਨ ਭਗਿ ॥ ਚੁੰਬਨ ਅਸਨ
 ਕਰਤ ਬਿਚੋ ਛਨਾ ॥ ਕਿਕ ਕਲਾ ਕੇ ਬਿਧ ਸਭ ਲੋਛਨਾ ॥੧੪॥
 ਦੋਹਰਾ ॥ ਪੋਸਤ ਸਾਬ ਅਫੀਮ ਬੁਧੁ ਘੋਟਿ ਚੜ੍ਹਾ ਵਤ ਭੰਗਾ ॥
 ਚਰਿ ਪਰਭ ਮਹਿ ਭਜਾ ਤਉ ਨ ਮਰਾ ਅਨੰਗਾ ॥੧੫॥ ਚੌਪਈ ॥
 ॥ ਭੋਗ ਕਰਤ ਸਭੈ ਨ ਬਿਤਾ ਵਤਾ ॥ ਦਲਿ ਮਲਿ ਸੇਜ ਮ
 ਲਿਨੁ ਧ੍ਰੁਵਾ ਵਤਾ ॥ ਤਿਤਿ ਵਾਕਰ ਕੀ ਅਰੁਨਾਈ ॥ ਛੈਲ
 ਸੇਜ ਮਿਲਿ ਬੁਹਿ ਬਿਛਾਈ ॥੧੬॥ ਪੰਛਿ ਪ੍ਰਜੰਕ ਅੰਕ
 ਭਰਿ ਸੋਊ ॥ ਭੰਗ ਅਫੀਮ ਪਿਯਾਤਿ ਮਿਲਿ ਵੇਊ ॥ ਬੁਹਿ
 ਕਾਮ ਕੀ ਕੇਲ ਮਚਾਵੈ ॥ ਕਿਕ ਸਾਮਤ ਪ੍ਰਗਟ ਰਿਖਾਵੈ
 ॥੧੭॥ ਕੈਛਨ ਸਾਥ ਸਮ ਸੇਧੈ ਕਰਿ ॥ ਪੰਛਿ ਪ੍ਰਜੰਕ ਹਰਤੈ
 ਉਸੈ ਕਰਿ ॥ ਬੁਹਿ ਜਗੈ ਸਗੀਤ ਮਚਾਵੈ ॥ ਕਬਿਤ ਉਚ
 ਗੰਧਿ ਪੁਰ ਪਦ ਗਾਵੈ ॥੧੮॥ ਬੋਹਨ ਟਾਤ ਕੇ ॥ ਪਤਿ ॥ ਨਿ
 ਕਸਿਯੋ ਅਇਤਹ ਮੁਖ ਮਤਿ ॥ ਤਬ ਤਿਯ ਚਤੁਰ
 ਰਿਤ ਬਿਚਰਿ ਕੈ ॥ ਹਨਿ ਤਹਿ ਛਸੀ ਗਰਿਭ ਰਿਕੈ ॥੧੯॥
 ਏਕ ਕੋ ਰਗੀ ਮਿਤ ਛਪਾਯੋ ॥ ਪਤਿ ਮਹਿ ਸੁਭ ਉਚ ਉਧਾ
 ਯੋ ॥ ਰਾਜਾ ਪ੍ਰਜਾ ਸਬਦ ਸੁਨ ਧਯੋ ॥ ਦੁਹਿਤ ਕੇ ਮਰ ਰਿਚ
 ਦਿਅ ਯੋ ॥੨੦॥ ਮਿਤ ਕਪਿਯੋ ਤੋ ਕੇ ਭਰਤ ਗਾਰਾ ਵ

ਤਬ ਲਗ

ਰੰਕਸਭੁੰਨਨਿਹਾਯਾਪੁਛਤਭਯੋਤਿਸੀਕਹੰਗਜਨ
 ॥ਕਹਾਭਈਯਾਕੀਸਤਿਕਾਮਨੀ॥੨੧॥ਸੁਨਹੁਪਿਤਾਮੈ
 ਕਛੁਨਜੋਨੈਰਿਗਯਾਹਿਸੁਤਮੈਬਖੋਨੈਅਕਸਮਾ
 ਤਯਾਕਹੰਕਛੁਭਯੋਜੀਵਤਹੰਤਮਿਤਕੁਏਗਯੋ॥
 ੨੨॥ਅਰੁਜੋਸੋਮੈਕਛੁਸਤਹੈ॥ਅਰੁਜੋਸਤਿਬੇਰ
 ਕੋਮਤਹੈ॥ਅਬਮੈਰਵਤਪਸਿਯਾਕਰਿਹੈ॥ਯਾਹਿਜਿ
 ਯਾਉਕੈਜਗਿਮਰਿਹੈ॥੨੩॥ਤੁਮੁੰਦੈਠਿਯਾਹਿਅੰਗ
 ਨਅਬਾਪੁਜਾਕਹੁਸਦਾਸਿਵਕੀਸਬਾ॥ਮੈਯੋਕੈ
 ਇਹੰਘਰਲੈਜੈਹੈ॥ਪੁਜਸਦਾਸਿਵਬਹੁਰਿਜਿਵੈ
 ਹੈ॥੨੪॥ਮਾਤਾਪਿਤਾਅੰਗਨਾਏਠਾਏ॥ਨੇਗੀਮਤਾ
 ਸਕਲਬੁਲਾਏ॥ਲੈਸੰਗਗਈਮਿਤਕਕਹੰਤਿਹੰਘ
 ਗਾਗਾਖਿਓਬੋਜਹੰਜਭਛਪਾਕਰਿ॥੨੫॥ਤਿਹੰਘਰਿ
 ਜਾਇਪਦਵਿਭੁਦੈਕਰਿ॥ਗੰਮੀਜਗੰਸਾਬਥਿਹਸਿਕ
 ਰਿ॥ਨਿਪਜੁਤਏਠਲੋਗਵੈਪਗਾਭੇਦਅਭੇਦਨਹਿਸ
 ਕਤਬਿਚਰਿਕਰਿ॥੨੬॥ਤੇਸਬਹੀਜੀਅਮਹਿਅ
 ਸਜਾਨੈ॥ਸੁਤਾਸਿਵਹਿਪੁਜਤਅਨਮਨੈ॥ਯਾਕੀਆ
 ਜਸਤਤਾਲਹਿਹੈ॥ਭਲੀਬੁਧੀਬਤੀਅੰਤਬਕਹਿ
 ਹੈ॥੨੭॥ਜੋਯਾਹਿਕੁੰਅਰੁਰੁਵਸੰਗਤਿਹੈ॥ਜੋਯਹੰਤਿਹੰ
 ਚਰਨਨਮੈਮਤਹੈ॥ਤੇਪਤਿਜੀਵਤਬਰਨਲਗਿਹੈ॥
 ਸਿਵਸਿਵਭਾਖਿਮਿਤਕਪੁੰਨਜਗਿਹੈ॥੨੮॥ਇਤ
 ਏਵੰਗਬਿਚਰਿਬਿਚਰਤਾਉਤਤਿਯਸੰਗਭੀਜਾ

ਮਹਰਤਾ ਜਿਹੋ ਜਿਹੀ ਲਪਟਿ ਚੋਟ ਚਟਕਾ ਵੈ॥ ਤੇਜਾ
 ਨੈਵਹ ਗਾਲ ਬਜਾ ਵੈ॥ ੨੯॥ ਤਹਿ ਪੁਰਿ ਭੁਤ ਕੋ ਗਾ
 ਡਾ॥ ਬਹੁ ਹਾਡੋਗੇ ਡਨਹਿ ਛਾਡਾ॥ ਅਪਨੇ ਸਾਥ ਜਰਕੰ
 ਉਧਰਿ ਕੈ॥ ਲੈਆਈ ਇਹੰ ਭੀ ਤਿਉ ਚਰਿ ਕੈ॥ ੩੦॥ ਜਬ
 ਮੈਧਿ ਨਾਨਕ ਦੁਕਧਿ ਯੋ॥ ਤਬ ਸਿਵ ਅਸਮੁ ਰਿਸਾਥ
 ਉਚਰਿ ਯੋ॥ ਬਗੰ ਬਿਖੁ ਹਿਪੁ ਤੀ ਮਨ ਭਾਵਤਾ॥ ਜੇ ਇਹੰ
 ਸਮੈ ਰਿਦੈ ਮਹਿ ਆਵਤਾ॥ ੩੧॥ ਤਬ ਮੈ ਕਹਿ ਯੋ ਜਿ
 ਯਾਹਿ ਦੇਹੁ ਪਤਿ॥ ਜੇ ਤੁਮਰੇ ਚਰਨ ਮਹਿ ਮੁਗਮਤਿ॥
 ਤਬ ਇਹੰ ਭੀ ਤਬ ਖਾਨਿਯੋ ਸਿਵ ਬਚਾ॥ ਸੇਤੁ ਮਸਮ
 ਣਿਲੇਹੁ ਭੁਪਤਿ ਸੁਚਾ॥ ੩੨॥ ਦੋਹਰਾ॥ ਤਤੋ ਅਤਿ ਸੁ
 ਰਗੇਰੇ ਵਤੇ ਬੈਸ ਕਿਸੇ ਗਾਨਾ ਬਜਿਯੋ ਸੁਰਿ ਸਿਭੁ ਕੀ
 ਕ੍ਰਿਪਾ ਦ੍ਰਿਸਟਿ ਕੀ ਕੋਗ॥ ੩੩॥ ਚੌਪਈ॥ ਸਬੰ ਹਿਨ ਬ
 ਚਨ ਸਤਿ ਕਰਿ ਜਾਨਾ॥ ਸਿਵ ਕੇ ਬਚਨੁ ਸਤਿ ਅਨੁ
 ਮਾਨਾ॥ ਤਬ ਤੇਤ ਜਿਸੁ ਰਹਿ ਜਿਯ ਤਸਾ॥ ਨਿਤ ਪਤਿ
 ਤਾ ਸੇਕਰਤ ਬਿਲਾਸਾ॥ ੩੪॥ ੧॥ ਇਤੋ ਸੀ ਚਰਿ ਰੁਪ
 ਖਿਨੇ ਤਿਹਾ ਚਰਿ ਤੇ ਮੈ ਭੁਪ ਸੰਬਾਵੇ ਤੇ ਨੈ ਸੋ ਛੁਬੀ
 ਸਚਰਿ ਰੁਸਾ ਮਪਤ ਮਸਤ ਸਭ ਮਸਤ॥ ੩੫॥ ॥
 ੬੧੬੧॥ ਅਫੁਜੀ॥ ਚੌਪਈ॥ ਗਹਰ ਵਰਾਜ ਇਕ
 ਅਤਿ ਬਲਾ॥ ਕਬੈ ਨਚਲਾ ਪੁਰੀ ਹਲਾ ਚਲਾ॥ ਗੁਰੁ ਮ
 ਤੀ ਨਹੀ ਤਕੇ ਪਗਾ ਕਹੀ ਪਰਤ ਪਭਾਤ ਕੀ ਬਗ॥ ੧॥ ਤ
 ਹੇ ਇਕੁ ਤੇ ਸਹ ਬਭੀ ਭਗੀ॥ ਰੂਪ ਵਨਗੁਨ ਵਨਗੁਨੁ ਗੀ

ਸੁਕਚਮਤੀਦਹਿਤਾਕੇਪਗੀਪ੍ਰਗਟਭਈਜਨੁ
 ਕਲਾਕਿਰਿਧਰਿ॥੨॥ਏਕਤਹੰਬੈਪਗੀਅਯੋ॥
 ਅਮਿਤਰਬਨਹਿਜਾਤਗਨਯੋ॥ਜਵਿਤਿਜਾ
 ਇਛਲਉਸਟੈਭਗੈ॥ਲੋਛਲਾਇਚੀਕਵਨਉਚ
 ਗੈ॥੩॥ਉਤਰਤਧਾਮਤਵਨਕੇਭਯੋ॥ਮਿਲਬੇਕਾ
 ਜਸਾਹਸੰਗਗਯੋ॥ਦਹਿਤਾਤਵਨਕੀਪਈ
 ॥ਸਕਲਰਬਤਹਿਲੀਖੇਚੁਰਾਈ॥੪॥ਮਾਤ੍ਰਗਿ
 ਹਕੀਸਕਲਨਿਕਾਗਿ॥ਦਯੋਬਹੁਰਿਤਹੰਅਗਪ੍ਰ
 ਜਾਗਿ॥ਰੇਵਤਪਿਤਾਸੁਤਾਪਹਿਅਈ॥ਜਗਿਯੋ
 ਧਾਮਕਹਿਤਾਹਿਸੁਨਾਈ॥੫॥ਸੁਨਤਿਖਬਲਨਸਾਹ
 ਦ੍ਰੋਪਈ॥ਪਥਿਕੋਮਾਲਨਿਕਾਸਨਾਈ॥ਆਗੇਆਇਨਿਹ
 ਰੈਕਹਾਂ॥ਨਿਰਖਢੇਰਭਸਮਕਾਤਹਾਂ॥੬॥ਬਹੁਰਿਸੁਤਾਇ
 ਮਬਚਨਉਚਗੈ॥ਖਹੈਪਿਤਾਦੁਖਹਿਦੈਹਮਗੈ॥ਅਪਨਗ
 ਏਕੋਸੇਕਨਾਵਾ॥ਯੋਕੇਲਗਤਹੈਸੈਪਛਤਾਵਾ॥੭॥ਪੁੰ
 ਨਸੁਤਕੋਅਸਸਾਹਉਚਗੈ॥ਸੋਈਭਯੋਜੁਲਿਖੇਹਮਰੇ
 ॥ਤੁਮਯੋਕੇਕਛੁਸੇਕਕਹੁਜਿਨੀ॥ਦੈਰਬਜਗਿਯੋਜਿ
 ਤਨੇਇਨੀ॥੮॥ਭੇਵਅਭੇਵਕਛੁਨਜਡਿਪਯੋ॥ਮੁਰਮੁਰਾ
 ਇਬਹੁਰਿਪਥਿਅਯੋ॥ਕਰਮਰੇਖਅਪਨੀਪਹਿਚਾਨੀ॥
 ਤਿਖਚਰਿਤਕੀਰੀਰਨਜਾਨੀ॥੯॥ਸਹਸੁਤਇਹੰਛਲਧ
 ਨਹਾ॥ਭੇਦਨਤਕੇਪਿਤੈਬਿਚਾ॥ਸਿਯੋਨਹੁਤੋਭੇਦਹਿਨਹਿ
 ਪਯੋ॥ਬਿਨਲਗੈਜਲਮੁਰਮੁਰਾਯੋ॥੧੦॥੧੧॥ਇਤਿਸ੍ਰੀ

ਚਰਿਤ੍ਰਪਿਆਜੇਤ੍ਰਿਖਾਚਰਿਤ੍ਰਿਸੰਤ੍ਰਿਪਸੰਬਦੇਤ੍ਰਿਨਸੰ
 ਸਤਈਸਚਰਿਤ੍ਰਸਮਾਪਤਮਸਤ੍ਰਿਸਭਮਸਤ੍ਰਿ॥੩੩੭॥
 ੬੧੭੧॥ਅਫਜੀ॥ ਚੋਪਈ॥ ਅਚਲਾਵਤੀਨਗਰਿਕ
 ਜੋਹੈ॥ਅਚਲਸੈਨਰਾਜਾਤੰਕੋਹੈ॥ਅਚਲਦੇਇਤਕੇਘ
 ਰਿਸਨੀ॥ਸੁੰਦਰਭਵਨਤੀਨਤੰਜਾਨੀ॥१॥ਅਚਲਮਤੀਦੁ
 ਸਹਿਤਿਹੰਦਰਾ॥ਤਭੋਸੁੰਦਰਤੰਭੋਅਪਰਾ॥ਤਭੋਨਿਪ
 ਕੋਭੋਤਭੋਪਸਰਾ॥ਜਾਨਤਉਚਰਨੀਚਤਿਹੰਪਿਅਰਾ॥
 ੨॥ਦੁਤਿਯਨਰਿਅਸਚਰਿਤਥਿਚਰਿਯੋ॥ਏਕਨਰਿਕੇਸਾਥ
 ਉਚਰਿਯੋ॥ਤਕੋਭਰਿਯੋਦਰਬਸੰਧਮਾ॥ਜਾਨਤਅਦੁਰ
 ਨਦੁਜੀਬਮੰ॥੩॥ਜਬਸਭਅਧਰਾਤ੍ਰਿਸੁੰਦਰਾਭੀ॥ਜਾ
 ਗਤਹੋਏਕਜਨਨਾਂਗਿ॥ਦੀਪਜਗਿਯੋਧੋਲਗਜਬਲਹਿ
 ਯੁਗਾਤਬਤੁਮਰਾਜਾਸੁੰਕਹਿਯੁਗ॥੪॥ਮਾਇਮਗਰੀਮੋ
 ਹਿਨਿਪਜਨੀ॥ਏਕਬਾਤਮੈਤੁਸੁੰਬਖਨੀ॥ਅਫਲਦੇਤ੍ਰਿਖ
 ਕੰਬਲਿਦੈਕੈ॥ਗਿਹਲੈਜਹੁਕਾਢਮੁਹਿਲੈਕੈ॥੫॥ਅਫ
 ਲਦੇਜਬੈਸੁਨਪਯੋ॥ਉਲਟਿਭੇਦਤਿਹੰਤ੍ਰਿਖਹਿਸਿਖਾ
 ਯੋ॥ਏਕਬਾਤਮੰਗੈਮੁਹਿਦੇਹਾ॥ਨਿਪਪਹਿਨਾਮਤਿਸੀਕੋ
 ਲੇਹ॥੬॥ਪ੍ਰਥਮੈਅਧਿਕਰਬਤਿਹੰਦਿਯਾ॥ਦੁਗਨੇਦ
 ਰਬੁਦੇਨਿਤਿਹੰਕਿਯਾ॥ਤਿਨਸਹੇਟਉਤਦੀਪਜਗਯੋ॥
 ਇਤਇਸਤ੍ਰੀਇਮਭਾਖਿਸੁਨਯੋ॥੭॥ਹੋਨਿਪਤੁਮਮਯਮੁ
 ਹਿਜਨਹਾ॥ਬਿਕਟਕੇਤਕੀਗਰੀਪਛੋਨੀ॥ਅਪਨੀਇਸ
 ਤ੍ਰੀਕਹਿਬਲਿਦੈਕੈ॥ਯਾਤੇਭਖਹੁਕਾਢਿਪਨਲੈਕੈ॥੮॥ਰਾ

ਨੀਸਾਥਜਹਾਨਿਪਸੇਯੋਅਰਧਰਾਤਬਚਨਤਿਹੋਯੋਮੁ
 ਹਿਮਾਯੋਕੋਘਰਹੀਰਖਹੁ॥ਇਸਤੀਦੈਅਪਨੀਬਲਿਭਖ
 ਹੁ॥੯॥ਜਿਨਇਸਤੀਇਹਚਰਿਤਬਨਯੋ॥ਤਹੀਕੋਨਿਪਨ
 ਮਸੁਨਯੋ॥ਸਜਲੇਭਦਰਬਕੇਮਯੋ॥ਤਿਸੀਨਰਿਕਹੰਬ
 ਲਿਦੈਭਯੋ॥੧੦॥ਜਿਨੁਨਰਿਕੋਮਤੋਸਿਖਯੋ॥ਪਲਟਿਕਾਮ
 ਤਹੀਕੋਅਯੋ॥ਓਨਿਤ੍ਰਿਖਦਰਬਤਹਿਬਹੁਦਿਯਾਇ॥ਨਾ
 ਰਿਤਿਸੀਕੋਹਨਿਜੋਬਜਾਇ॥੧੧॥ਬੁਧੀਬਤਜੋਕੋਈਬਨਵੈ
 ਉਲਟਿਕਾਮਤਹੀਕੋਅਵੈ॥ਜੈਸਾਕਿਯੋਤੈਸਾਫਲਪਾ
 ਯੋ॥ਤਹਿਹਨਤਥੀਆਪਹੰਨਯੋ॥੧੨॥੧॥ਇਤਿਸ੍ਰੀਚਰਿਤ੍ਰ
 ਪਖਿਸ਼ੇਨਿਤ੍ਰਿਖਾਚਰਿਤ੍ਰਮਤ੍ਰੀਭੁਪਸੰਬਾਦੇਤੀਨਸੋਅਠਾਈਸ
 ਚਰਿਤ੍ਰਸਮਾਪਤਮਸਤੁਸੁਭਮਸਤੁ॥੩੨੮॥੬੧੮੩॥ਅ
 ਫਜੀ॥ ਚੋਪਈ॥ ਬੰਬਕਰਨਇਕਬੰਦੁਦੇਸਨਿਪਾ॥ਸਿ
 ਖਿਆਸਾਧਕੇਦੁਸਟਨਕੋਹਿਪਾ॥ਤਕੇਸ੍ਰਾਨਇਕਥੇਅਛਾ॥
 ਸੁੰਦਰਘਨੋਸਿਘਸੇਕਛਾ॥੧॥ਇਕਦਿਨਧੰਮਨਿਪਤਿਕੇ
 ਅਯੋਪਾਹਨਹਨਤਿਹੰਤਹਿਹਟਯੋ॥ਤ੍ਰਿਖਕੀਹਤੀ
 ਸ੍ਰਾਨਸਿਉਪ੍ਰੀਤਾ॥ਪਾਹਨਲਗੈਭਯੋਦੁਖਚੀਤਾ॥੨॥
 ਪਾਹਨਲਗੇਸ੍ਰਾਨਮਰਿਗਯੋ॥ਰਾਨੀਦੋਸਨਿਪਤਕਹੰਦ
 ਯੋ॥ਮਰਿਯੋਸ੍ਰਾਨਭਿਯੋਕਹੁਉਚਰਾ॥ਅੰਸੋਹਮਰੇਪ
 ਰੇਹਜਾ॥੩॥ਤਬਤੈਯਕੋਪੀਰਪਛਾਨਾ॥ਤਕੋਭੀਤਿ
 ਪੂਜਿਹੈਨਨਾ॥ਕਹਿਯੋਸਹੀਤਬਯਾਨਿਪੁਜਾਊ॥ਭਲੇ
 ਭਲੇਤੋਨੀਰਭਾਉ॥੪॥ਕਤਬਸਾਹਾਖਾਤਿਹੰਨਾਮੀ॥

ਤਹੀਥੋਵਿਭੁਅਗਾਭਿਯੋਬਾਮਾਤਾਕੀਗੋਰਿਬਨਈਐ
ਸੀ॥ਕਿਸੀਪੀਰਕੀਤੋਇਨਜੈਸੀ॥੫॥ਇਕਦਿਨਅਪੁ
ਤਹੀਤਿਯਗਈ॥ਸਿਰਿਨੀਕਛੂਚੜ੍ਹਾਵਤਤਈ॥ਮੰਨ
ਤਿਮੋਰਿਕਹੀਬਰਿਆਈ॥ਸੁਪਨਾਦਿਯੋਪੀਰਸੁਖਦਈ
॥੬॥ਮੋਰਿਸੇਵਤੋਪੀਰਜਗਾਯੋ॥ਆਪਆਪਨੀਕਬਰਬਤਾ
ਯੋ॥ਤਤੋਮੈਇਹੋਰੋਪਛਨੀ॥ਜਬਹਮਗੀਮਨਸਾਬੰਰਿਆ
ਨੀ॥੭॥ਇਹੰਬਿਧਿਜਬਪੁਰਮੈਸੁਨਿਪਾਯੋ॥ਜਿਹਤਸਕ
ਲੋਕੀਮਿਲਿਆਯੋ॥ਭੀਤਿਭੀਤਿਸਿਰੀਚੜ੍ਹਾਵੈ॥ਚੁਬ
ਕਬਰੁਕਰਕੀਜਾਵੈ॥੮॥ਕਾਜੀਸੇਖਸੈਖਾਦਿਤਿਅਵੈ॥
ਪੜ੍ਹਿਛਾਤੀਯਾਸੀਰਨੀਬਟਵੈ॥ਧੁਰਿਸਮਸਥੂਰਅਨਿਓ
ਰਹੀ॥ਚੁਮਕਬਰੁਕਰਕੀਜਾਹੀ॥੯॥ਇਹੰਛਲਾ
ਪਨੇਸ੍ਰਨਕੋਚਰਿਤਵਿਖਯੋਬਾਮਾ॥ਅਬਲਗਿਕਹਿਜਿਹ
ਤਕੋਰੋਸਹੁਕਤਬਦੀਨਮੁ॥੧੦॥੧॥ਇਤਿਸੀਚਰਿਤਪਾਖਿਆ
ਨੇਤਿਆਚਰਿਤੋਮੰਤੀਤਪਸੰਥਾਵੇਤੀ॥ਸੋਓਨਤੀਸਚਰਿਤਸ
ਆਪਤਮਸਤਸਭਮਸਤਾ॥੩੨੬॥੬੧੮੩॥ਅਛਾ॥
ਚੰਪਈ॥ਬਿਜਿਯਾਮਤੀਨਗਇਕੋਸੋਹੈ॥ਬਿਭੁਨਸੈਨਕ
ਪਤਿਤਹੰਕੋਹੈ॥ਬਿਯਾਘਮਤੀਤਕੇਘਰਿਦਗਾਚੰਦਲ
ਯੋਜਾਤੋਓਜਿਆ॥੧॥ਤਿਹੰਤੁਤੀਏਕਪਨਿਹੀ॥ਨਿਪ
ਕੇਬਾਰਿਭੂਤਿਭੀਵ੍ਹਗੀ॥ਤਿਨਕੰਚਨਕੇਭੂਖਨਲਹਿਕੈ॥ਰਹਿ
ਦਏਘਟਿਮੋਕਗਹਿਕੈ॥੨॥ਓਪਰਜਲਤਕੇਤਰਭੂਖਨਾ
ਕਿਨੁਨਨਗਸਮਝਿਯੋਤਿਹੰਤੁਖਨਾ॥ਬਹੁਪੁਰਖਨਤਕੇਜਲ

ਪੀਯਾ॥ ਕਿਨੂੰ ਜਾਨਭੇਦਨਹਿਦੀਆ॥ ੩॥ ਗਨੀਉਤਿ
 ਹੰਘਟਿਹਿਨਿਹਾ॥ ਭਿਸਟਨਿਪਤਿਕੀਤਹੁਸੁਨਿਕਾ
 ਕਾਊਬਾਤਲਖੀਨਹਿਗਈ॥ ਭੁਖਨਜਾਤਨਹਿਹਿਭ
 ਈ॥ ੪॥ ੫॥ ਇਤਿਸੀਚਰਿਤ੍ਰਪਾਖਾਨੇਤ੍ਰਿਨਾਚਰਿਤ੍ਰੇ
 ਮੰਤ੍ਰੇਤ੍ਰਪਸੰਬਾਰਤੀਨੋਤੀਸਚਰਿਤ੍ਰਸਮਾਪਤਮ
 ਸਤ੍ਰੇਸਕਮਸਤ੍ਰ॥ ੩੩॥ ੬੧੯੦॥ ਅਠਜੀ॥
 ਰੁਪਈ॥ ਬਿਹਾਵਤੀਨਗਹਇਕਦਛਿਨਾ॥ ਬਿਹਸੈਨ
 ਤਹੰਨਿਪਤਿਬਿਚਛਨਾ॥ ਬਿਹਸੈਇਸਰਨਮਹਿਬਲ
 ॥ ਜਨੁਕਰਿਸਿਖਰਾਮਗਨਕੀਜੁਲਾ॥ ੧॥ ਇਸਕਾਦੇਤਿਹੰ
 ਸੁਤਾਭਨਿਜੈ॥ ਚੰਦ੍ਰਸੁਗਜਿਹੰਸਮਛਾਬਿਦਿਜੈ॥ ਅਵਰ
 ਨਹਿਤਿਹੰਸਮਨਹਿਕੋਈ॥ ਤਿਯਕੀਉਪਮਾਕਹੰਤਿਯਸੈ
 ਈ॥ ੨॥ ਸੰਦਰਤਾਤਕੇਤਨਐਸੀ॥ ਸਚੀਪਰਬਤੀਹੋਇਨਤੈ
 ਸੀ॥ ਮਾਲੁਮਸਕਲੀਜਗਤਉਜਿਯਾਗੀ॥ ਜਛਗੰਧਬੀਭੀ
 ਤਗਪਿਆਈ॥ ੩॥ ਕੰਚਨਸੈਨਦੈਤਤਹੰਭੋਗੇ॥ ਬੀਰਜਮਾਨਦੁ
 ਤਿਮਾਨਭਿਭੋ॥ ਨਿਹੰਕੰਟਕਅਸੁਰਾਨਕਰਿਯੋਜਿਨਾ॥ ਸਮੁਹਿ
 ਭਯੋਸੋਬਲੀਹਨਿਯੋਤਿਨੇ॥ ੪॥ ਤਿਹੰਪੁਰਅਰਧਗਤਿਵਹ
 ਆਵੈ॥ ਏਕਪੁਰਖਨਿਤਿਪ੍ਰਤਿਭਖਿਜਾਵੈ॥ ਸਭਹਨਸੋਚ
 ਬਛਿਯੋਜਿਯਮੈਅਤਿ॥ ਬੈਠਿਬਿਚਰਕਰਤਭੇਸੁਭਮ
 ਤਿ॥ ੫॥ ਇਹਾਛਸਅਤਿਹੰਬਲਿਵਨਾ॥ ਮਨੁਖਭਖ
 ਤਿਹੈਨਦਿਨਨੰਨਾ॥ ਤ੍ਰਾਸਕਰਤਕਾਹੰਨਹਿਜਨਕੇ॥ ਨਿਰਭੈ
 ਫਿਰਤਹੰਤਿਕਰਿਮਨਕੇ॥ ੬॥ ਬੇਸ੍ਵਹੁਤੀਏਕਪੁਰਤਵਨੈ॥

ਵਾਨਵਖਤਮਨੁਖਭੁਅਜਵਨੈਸੋਅਬਲਗਜਪ
 ਹਿਆਈ॥ਨਿਰਖਰਵਕੀਪ੍ਰਭਾਲੁਭਾਈ॥੧੧॥ਇਤਿਬਿ
 ਧਿਕਹਿਯੋਨਿਪਤਿਤਨਬੈਨਾਜੋਤੁਮਮੁਹਿਰਖੁਹਿਜੁ
 ਐਨਾ॥ਤੋਰੋਮਾਰਿਅਸੁਰਕਹਆਵੈ॥ਯਾਪੁਰਕੇਸਭਸੇ
 ਕਮਿਟਵੈ॥੧੨॥ਤਬਮੈਬੋਰੋਤੋਰਿਕੋਧੰਮਾ॥ਜਬਤੈਤ
 ਨੈਅਸੁਰਕਹਬਾਮਾ॥ਦੇਸਸਭੈਅਹੋਲੇਗਬਸੈਸੁਖਾ॥
 ਮਿਟੈਪੁਜਕੇਚਿਤਕੇ॥ਸਭਦੁਖਾ॥੧੩॥ਬਲੀਅਠਸੈ
 ਮਹਿਖਮੰਗਯੋ॥ਭਛੋਭੋਜਸੁਕਵਨਪਕਯੋ॥ਮਦਰਤ
 ਹੰਅਧਿਕਲੈਧਗਾ॥ਸਤਬਰੋਜੋਚੁਆਇਨਿਕਾ॥੧੪॥
 ਭਲੀਭੰਤਸਭਅੰਨਬਨਯੋ॥ਭੰਤਿਭੰਤਿਬਿਖੁਸਥ
 ਮਿਲਾਯੋ॥ਗਰਭਭੰਨਬੁਦਈਅਫੀਮੈ॥ਬੰਧੇਆਨ
 ਅਸੁਰਕੀਸੀਮੈ॥੧੫॥ਆਧੀਰਤਦੈਤਤਰੋਅਯੋਗ
 ਰਧਭੰਨਮਹਿਖਨਚਬਯੋ॥ਭਛੋਭੋਜਬੁਤੇਤਬ
 ਥਾਇ॥ਭਰਿਭਰਿਪਿਯਾਲੇਮਦਹਿਚੜਾਇ॥੧੬॥ਮਦਕੇ
 ਪੀਯੋਬਿਸੁਪ੍ਰੈਗਾ॥ਆਨਅਫੀਮਗੋਰਿਤਿੰਗਹਾ॥
 ਸੋਇਹਹੁਸੁਧਕਛੂਨਪਾਈ॥ਨਾਹਿਪਛਾਨਘਾਤਕਹੰ
 ਧਾਈ॥੧੭॥ਆਹੁਜਥਮਨਸਿੰਕਲਯੋ॥ਤਾਪਰਅ
 ਵਟਿਛਰਿਕਰਿਦਯੋ॥ਭਸਮੀਭੂਤਦੈਤਵੁਹਕਿਯੋ॥
 ਬਿਹੁਵਤੀਪੁਰਕੇਸੁਖਦਿਯੋ॥੧੮॥ਦੋਹਰਾ॥ਇਹੰਛਲ
 ਅਬਲਾਅਸੁਰਹੰਨਿਪਤਿਬਰਿਯੋਸੁਖਪਾਇ॥ਸ
 ਕਲਪੁਜਾਸੁਖਸੋਬਸੀਰਿਦੈਹੁਖਭੁਪਜਾਇ॥੧੯॥

॥॥ ਇਤਿ ਸ੍ਰੀ ਗੁਰੂ ਪ੍ਰਬੰਧ ਨਾਮੋਂ ਤੇ ਯਾਚ ਰਿਤੋ ਮੰਤ੍ਰੀ ਭੁਪ
 ਸੰਬੰਧਤੀ ਜੋ ਸ੍ਰੀ ਏਕਤੀ ਸਚ ਰਿਤ ਸਮਾਪਤ ਮਸਤੁ
 ਸੁਭ ਸਮਤਾ ॥੩੩੧॥੬੨੧੨॥ ਅਠ ਜੀ ॥ ਚੌਪਈ ॥
 ਵਲ ਦੇ ਜੋ ਕੇ ਏਕ ਨਿਪਾਲਾ ॥ ਵਲ ਦੇ ਜੋ ਦੇਈ ਘਰ ਬਾਲਾ
 ॥ ਤਪ ਰਿਕਾ ਪਿਓ ਫਿਰੰਗਾ ਇਮਨਾ ॥ ਸੈਨ ਚੜ੍ਹਾ ਲੋਕ ਸੰਗ ਅ
 ਨਗਨ ॥੧॥ ਨਾਮ ਫਿਰੰਗਾ ਇਨਿ ਪਤਿ ਤਿਹਾਂ ਅਗੇ ਜਨਪ
 ਰਚ ਕੁਤਕੀ ਜਿਹਾਂ ਅਨਗਨ ਲਏ ਚਮੁੰ ਚਤੁਰੰਗਾ ॥ ਜਨੁ
 ਕਹਿਓ ਮਰਿ ਚਲਿਓ ਜਲਗੰਗਾ ॥੨॥ ਵਲ ਦੇ ਜੋ ਦੇਈ ਕੇਨਾ
 ਬੰਧਿ ਪਾਨਤ ਜੋ ਰਹੀ ਕੇ ਸਾਥੰਧਿ ॥ ਭਾਨੀ ਭੇਦ ਨ ਕਹੁ ਰਯੋ
 ਤਾ ਸਤ ਸਤਾ ਜਾ ਮਹਿ ਗਯੋ ॥੩॥ ਮੁਤਕਨ ਥਤਿ ਹੋ ਸਮੇਂ
 ਨਿਹਾ ॥ ਐਸੇ ਸੰਗ ਬਹੁ ਸੈਨ ਬਿਚਰਾ ॥ ਇਹੈ ਪਾਤਿਜਿ
 ਮਾਂਹਿ ਬਿਚਰੀ ॥ ਕਾਸੁ ਪੁਤ੍ਰਿਕ ਲਛਮੀ ॥੪॥ ਲਛ
 ਹਿਤ ਬੰਦੁਕ ਸੰਵਰੀ ॥ ਦਰੁਗੇ ਲਿਨੁ ਰਹੀ ਸੁਪਰੀ ॥ ਭਿਦ
 ਛਾਚੁ ਨ ਤਭਈ ਤੁਪਖਾਨਾ ॥ ਤੀਰ ਬੰਦੁਕ ਬਾਨ ਅਰੁ ਬਾਨ
 ॥੫॥ ਜਬ ਅਹਿ ਸੈਨ ਨਿਕਟ ਤਿਹਾਂ ਆਈ ॥ ਸਭ ਹਿਨ ਗਈ
 ਪਲੀਤ ਲਈ ॥ ਬੀਸ ਹਜਰ ਤੁਪਕਾਇ ਕਬਰਾ ॥ ਛੁਟ ਗੀ
 ਕੁਛੁ ਨਹੀ ਸੰਭਰਾ ॥੬॥ ਜਿ ਮਮਖੀ ਰਕੀ ਉਤਤ ਸੁਮਾਖੀ
 ॥ ਤਿ ਮਹੀ ਚਲੀ ਬੰਦੁਕੈ ਬੀਖੀ ॥ ਜਕੇ ਲਗੈ ਅਗੈ ਸੇਬਾਨ
 ਤਤ ਛਿਨ ਤਿਨ ਭਟਤ ਜੋ ਪਰਾਨਾ ॥੭॥ ਤਰਫਾਂਹਿ ਗੋਰਿਨੁ ਕੇਮ
 ਗੋ ॥ ਪਛੁਸਤ ਓਰ ਨ ਜਨੁ ਕਬਿਰੇ ਗੋ ॥ ਰਬੀ ਸਨਾਗ ਪਤੀ ਅਰੁ
 ਬਾਜਾ ॥ ਜਮ ਪੁਗਾਏ ਸਹਿਤ ਨਿਜੁ ਗਜਾ ॥੮॥ ਦੋਹਰਾ ॥ ਇ

ਹੰਚਰਿਤਤਿਨਬਾਲਨੇਕੁਟੇਕਟਕਹਜਗਾਅਰਿਮਰੇਹਾਜਾਸ
 ਹਿਤਗਏਗਿਹਨਕੋਹਗ॥੧॥ਇਤਿਸ੍ਰੀਚਰਿਤਪਾਖਿਆਨੇ
 ਤ੍ਰਿਪਾਚਰਿਤੋਮੰਤ੍ਰੀਭੁਪਸਥਾਦੇਤੀਨੋਸੰਬਤੀਸਚਾਤੇਤਸ
 ਮਾਪਤਮਸਤਸੁਭਮਸੁਤਾ॥੩੩੨॥੬੨੨੧॥ਅਫਜ਼ੀ॥
 ਚੰਪਈ॥ ਸਹਭੇਹੋਏਕਨਿਪਤਬਗਾਕਾਮਸੈਨਤਿਹੰਨ
 ਮਹਤਨਗਾਕਾਮਾਵਤੀਤਵਨਕੀਨਗੀ॥ਗੁਪਵਨਦੁਤਿ
 ਵਨੁਜਿਯਾਗੀ॥੧॥ਤਕੇਬੁਹੰਤਰਹੈਗਿਹਬਾਜਿਨਾਜਯੋਕ
 ਰਤਤਾਜੀਅਰਤਾਜਨਾ॥ਤਹੋਏਵੇਕਬਢੇਹਾਯੋਯੋਭੁ
 ਤਭਵਿਖਾਨਵੈਸੋਭਯੋ॥੨॥ਤਹੋਇਕੋਰੋਤਸਹਵਰਤਾ
 ਗੀ॥ਗੁਪਕੁੰਅਰਨਮਅਨੁਗੀ॥ਪ੍ਰੀਤਕਲਾਤਿਹੰਸੁਤਭ
 ਨਿਜੈ॥ਕਿਦੁਸਹਪਟਤਗਤਿਹੰਦਿਜੈ॥੩॥ਸੋਤ੍ਰਿਪਏਕੋਚਧਰੀ
 ਸੁਤਪਗਾਅਟਕਿਗਈਤਰੁਨੀਅਤਿਗਚਿਕਗੀ॥ਮਿਜਮਾਨੀ
 ਢਲਤਹਿਬੁਲਯੋ॥ਭਾਤਿਭਾਤਿਭੋਜਨਭੁੰਜਯੋ॥੪॥ਕੀ
 ਨਕੋਢਸਮਸੋਜਬਧੀ॥ਤਰੁਨੀਇਹੋਬਿਧਿਓਚਰੀਤਬਧੀ॥
 ਅਬਤੋਗਵਨਆਇਮੋਕਗੀ॥ਕਾਮਤਪਤਅਬਧੀਮੋਹ
 ਗੀ॥੫॥ਤਬਇਹੋਬਿਧਿਤਿਨਪੁਰਖਉਚਗੀ॥ਯੋਨਭੋਜਤੁਹਿ
 ਸੁਨਹੁਪਿਅਗੀ॥ਜੋਗਜਾਕੋਓਪਜਿਯੋਬਾਜੀ॥ਸੋਦੈਪ੍ਰਥਮਅ
 ਨਿਮਹਿਤਾਜੀ॥੬॥ਤਬਤਿਨਤ੍ਰਿਪਾਥਿਚਰਿਅਸਕੀਯੋ॥
 ਕਿਹੋਬਿਧਿਜਾਇਤੁਰਗਮਲੀਯੋ॥ਐਸੋਕਰਿਯੋਕਵਨੁਪਚ
 ਗਾਜਾਤੈਪਹੈਬਧੀਪਿਯਾਗਾ॥੭॥ਅਰਧਗਾਤਿਬੀਤਤਭੀਜ
 ਥੈ॥ਸੁਨਭੋਖਧਾਤਿਯਤਥੈ॥ਕਰਮਹਿਗਹਿਕ੍ਰਿਪਾਨਇਕ

ਲਈ॥ ਬਾਜੀ ਤੇ ਤੇਜ ਤਾਂ ਤਾਂ ਗਈ॥ ੮॥ ਸਾਤ ਕੇ ਟਤਾਂ ਕੁਦ
 ਪਤੰਚੀ॥ ਦਾਨ ਕ੍ਰਿਪਾ ਨਾਨਕੀ ਸੂਚੀ॥ ਜਿਹ ਜਗਤ ਪਤੰਚੁ ਅ
 ਹਿਨਿ ਹੋਏ॥ ਤਾਂ ਕੇ ਮੁੰਡ ਕਾਟਿ ਕਰਿ ਭਰੇ॥ ੯॥ ਅਜਿਲਾ॥ ਇਕ ਪ
 ਤਰੁ ਅਹਿ ਮਾਹਿ ਦੁਤਿ ਯਕਹੰ ਮਾਹਿ ਯੋ॥ ਬਿਤਿ ਏ ਮਾਹਿ ਚੇਤੁ
 ਸੁਖ ਕੇ ਸੀਸ ਉਤਾਰਿ ਯੋ॥ ਪਚਮ ਖਸਟ ਮਾਹਿ ਸਪਤੰ ਵੇਤੁ
 ਤਕਿ ਯੋ॥ ਹੋ ਅਸਟ ਮਪੁਰ ਖਸ ਘਾਹਿ ਛੋਰਿ ਬਾਜੀ ਲਿਯੋ
 ॥੧੦॥ ਪਗੇ ਨਗ ਮੈ ਰੋਜ ਬੈਤਿ ਯਹੈ ਹੋਰਿ ਯੋ॥ ਪਛੈ ਪਖਰਿ
 ਯਾਕ ਛਿਕ ਛਿਕ ਹੈ ਕਹਾ ਪਹਿ ਯੋ॥ ਬਾਟ ਘਾਟ ਸਭ ਰੋ
 ਕਿ ਗੋਰੇ ਇਹ ਚੋਰ ਕੋ॥ ਹੋ ਪਹਿਲੀ ਜੈ ਇਹੋ ਨਦੀ ਜੈ ਭੋਰ
 ਕੋ॥ ੧੧॥ ਜਿਤ ਤਿਤ ਧਾਵਹਿ ਲੋਗ ਹਿਯੋ ਹੈ ਕਹੈ ਕਿਸੀ॥
 ਕਢੇ ਕ੍ਰਿਪਾ ਨੇ ਦਿਖਿ ਤਧਾ ਵਤ ਦਸੇ ਦਿਸੀ॥ ਅਸ ਕਾ
 ਰਜ ਜਿਹੋ ਕਿ ਯਨ ਜਾਨ ਤਿਹੰ ਦੀ ਜੀ ਯੋ॥ ਹੋ ਜਿਯੋ ਤਿਯੋ ਜੀ
 ਤਤੁੰਗ ਨਿਪਤਿ ਕੋ ਲੀਜਿ ਯੋ॥ ੧੨॥ ਬਹੁੰਤ ਪਤੰਚੇ ਨਿਕ
 ਟਤੁੰਗ ਨੇ ਜਾਇ ਕੋ॥ ਫਿਰਿ ਮਹੇਤਿ ਨਵੈ ਤੁੰਗ ਨ ਚਾਇ ਕੋ
 ਕਰਿ ਕਰਿ ਜਾਹਿ ਚਲਾ ਕੀਬਾਹਿ ਤੇ ਗਤ ਨਾ॥ ਹੋ ਤਿਨ ਕੀਹੋ
 ਸਨਾਖੀ ਗਏ ਕਥਿਨਾ॥ ੧੩॥ ਕੁਦ ਕੀ ਯਾਜਾ ਕੇ ਪਰਵਾ
 ਗਾ॥ ਇਕ ਤੋਤਾ ਦੂਰ ਕਰਿ ਭਾਗਾ॥ ਚੁਨਿ ਚੁਨਿ ਹੋਨੇ ਪਖਰਿ ਯਾ
 ਮਨ ਤੈ॥ ਦ੍ਰੈ ਦ੍ਰੈ ਗੇਹੈ ਇਕ ਇਕ ਤੰਨ ਤੈ॥ ੧੪॥ ਬਹੁ ਬਿਪਿ ਬੀ
 ਰ ਪਖਰਿ ਯਾ ਮਹੇ॥ ਇਕ ਇਕ ਤੈ ਦ੍ਰੈ ਦ੍ਰੈ ਕਰਿ ਭਾਗਾ॥ ਘੋਰਾ ਸ
 ਹਿਤ ਘਾਇ ਜੋ ਘਾਏ॥ ਦ੍ਰੈ ਤੇ ਚਾਹਿ ਟੁਕ ਤੇ ਭਏ॥ ੧੫॥ ਦੋਹਰਾ
 ਇਹੋ ਬਿਪਿ ਬੀਰ ਬਿਰਧ ਬਹੁ ਨਦੀ ਤੁੰਗ ਤੁੰਗ ਇ॥ ਜਹੰ

ਚੋ ਪਾਈ

ਮਿਤਕੋਗਿਹੁਤਤਾਂਨਿਕਾਸਿਯੋਇ॥੧੬॥ਚੋਪਈ॥ਜ
ਬਤਿਹਾਂਅਨਿਤੁੰਗਮਾਦਿਯੋ॥ਕਾਮਭੋਗਤਾਸੀਤ੍ਰਿਕੁਕਿਯੋ
ਜਿਥਾਛੈਤਿਨੋਫਜਨਿਹੀ॥ਇਹੁੰਸੁਤਾਂਤਿਯਹਿਉਚਾਗੀ॥
੧੭॥ਬੁਰਕਮਹਮਕਯੋਤੁੰਗਨਿਪਕੋਹਯੋ॥ਆਪੁਆਪ
ਨੇਪਗਨਕਰਕੋਮਾਯੋ॥ਅਬਏਤੁੰਗਸਮੇਤਪਕਰਿਲੈਜਾ
ਇਹੁੰ॥ਫਿੰਸੀਦੈਹੈਦੁਹੁਕਿਸੁਗੀਦਿਆਇਹੋ॥੧੮॥ਚੋਪਈ॥ਤ੍ਰਿ
ਯਥਾਥਿਯੋਪਿਯਸੋਕਨਕਗੀ॥ਬਾਜਸਹਿਤਦੋਉਬਚੇਬਿਚ
ਗੀ॥ਅੰਸੋਚਰਿਤਅਥੈਮੈਕਰਿਹੈ॥ਦੁਸਟਨਗਰਿਸਿਹੋਉਬਰਿ
ਹੈ॥੧੯॥ਤਾਂਪੁਰਖਕੇਭੋਸਬਨਾਇ॥ਦਲਕਹੰਮਿਲੀਅਗ
ਮਨੇਜਾਇ॥ਕਹੀਹਮਹੋਸਤਹਿਉਬੋਗੀ॥ਅਗਵਤੰਸਕਲ
ਨਿਕੋਗੀ॥੨੦॥ਮਿਲਦਲਧੰਮਅਗਮਨੇਜਾਇ॥ਬਾਜਖਏ
ਬੁੰਝਨਪਹਿਗਾਇ॥ਸਕਲਗੰਵਤਿਨਕਹੰਦਿਖਾਈ॥ਫਿਰ
ਤਿਨੋਰਤਿਨੈਲੈਅਈ॥੨੧॥ਪਰਦਾਏਤਤਨਅਗੇਤਨਿ॥
ਦੇਖਹੁਜਾਇਜਨਨਾਕਹਿਜਿਨਾ॥ਅਗੇਕਰਿਸਭਹਨਕੇਬਾਜਾ
॥ਇਹੰਛਲਬੰਮਨਿਕਾਯੋਗਜਾ॥੨੨॥ਸੋਅੰਗਨਲੈਤਿ
ਨੈਦਿਖਾਵੈ॥ਅਗੇਬੁਹੰਤਕਨਤਤਨਵੈ॥ਅਗੇਕਰਿਕਰਿ
ਬਾਜਨਿਕਗੈ॥ਨੇਵਰਕੇਬਾਜੋਤਝਨਕਗੈ॥੨੩॥ਬੁਹੁਬੁਹੁ
ਤਿਨਕੀਵਹਜਨੈ॥ਬਾਜੀਕਹੰਮੁਰਖਨਪਛਨੈ॥ਨੇਵਰਕੇਬਾ
ਜਤਝਨਕਗੈ॥ਭੇਦਅਭੇਦਨਜਾਇਬਿਚਾ॥੨੪॥ਦੁਹਿਤ
ਬੁਹੁਤਿਨੈਕਰਿਜਨੈ॥ਸੁਨਿਸੁਨਿਪੁਨਿਨੇਵਰਕੀਕਨੈ॥ਭੇਦਅ
ਭੇਦਕਛੁਨਿਬਿਚਗੀ॥ਇਹੰਛਲਛਲੈਪੁਰਖਸਭਨਾਗੀ॥੨੫॥

ਚੋਪਈਸੁਤ
ਬਾਜਾਅਦਿ
ਨਾ॥

ਛਰ

3

ਠਾਢਕਗਿ। ਦੁਤਿਯੀਮਤ੍ਰਕੇਗਈ। ਦਿਵਸਕਹਿਨਰਘਗਾਕਾ
ਮਭੇਗਤਿਹੰਸਾਥਕਿਯਹਚਿਮਾਨਕਗਿ। ਤੇਸਾਹਿਦਕੈਲਿਯਾ
ਈਅਪਨੇਤਿਹੰਸਾਥਧਰਿ॥੭॥ ਚੰਪਈ॥ ਕਹਾਂਲਗੈਮੈਕੋਤਉ
ਚਰਿਕਗਿ। ਚੰਪਿਯਗਈਸੁਬਹੁਤਨਕੇਘਗਾਸੰਗਸਾ
ਹਿਦਸਭਹੀਕਰਿਲੀਨੈ॥ ਸਕਲਹਜੁਕਾਜੀਕੇਕੀਨੈ॥੮॥ ਤਿ
ਹੰਅਪਨੀਅਪਨੀਤਿਮਨੈ॥ ਏਕਏਕਕੋਭੇਰਨਜਨੈ॥ ਜੁਤਿ
ਯਕਹਤਸੁਪੁਰਖਬਖਾਨਤਾ। ਆਪੁਆਪੁਕੀਬਾਤਨਜਾ
ਨਤ॥੯॥ ਸਭਸਾਹਿਦਜੋਗਜਗੀਗਜੋਗ। ਏਕਬਚਨਉਹਤਿ
ਯਉਚੇਗ। ਤਬਕਾਜੀਸਾਚੀਇਹੰਕੀਨੈ॥ ਰਬਬਦਾਇਅ
ਰਧਤਿਹੰਦੀਨੈ॥੧੦॥ ਕਿਨੁਨਤਕੋਭੇਰਬਿਚਗਾ। ਕਸਚਰਿਤ੍ਰ
ਇਹੰਨਹਿਦਿਖਗਾ। ਅੰਗਨਕੀਕੋਉਕਹਾਬਖਾਨੈ॥ ਆਪੁਆ
ਪੁਮਹਿਤਉਨਜਨੈ॥੧੧॥ ਦੋਸਾ। ਕਹਾਂਲਖਾਤਿਯਕਰਮਕੀ
ਕੈਸੈਕਰਮਕਮਾਇ॥ ਭੇਰਅਭੇਰਸਭਆਪੁਮਹਿਸਕਾਨੈਕੋ
ਉਪਾਇ॥੧੨॥੧॥ ਇਤਿਮੀਚਰਿਤ੍ਰਪਾਖਿਆਨੈ॥ ਤੇਜਾਚਰੇਤ੍ਰਮ
ਤ੍ਰਿਤ੍ਰਪਸੰਬਦੇਤੀਨੈ॥ ਸਚੋਤ੍ਰੀਚਰਿਤ੍ਰਸਮਾਪਤਮਸਾਜਾ
ਦੇਸਸਤੁਸਤਮਸਤਾ॥੨੩॥੬੨੫੬॥ ਅਛਾ॥
ਚੰਪਈ॥ ਰਾਜਸੈਨਇਕਰਾਜਾਦੰਢਨੈ॥ ਤਿਯਤਿਯਰਾਜ
ਮਤੀਸੁਭਲੋਢਨੀ॥ ਅਮਿਤਰਬਤਨਭੇਰੰਡਗਾਜਿਨ
ਕੇਆਵਤਵਰਨਪਥਾ॥੧॥੧॥ ਪਿਗਲਦੇਤਹੰਸਾਹੁਲਗੀ॥ ਜਾ
ਕੀਸਮਨਹਿਦੁਤਿਯਕਮਗੀ॥ ਨਿਰਖਿਨ੍ਰਿਪਤਿਤਿਯਭਈਰਿ
ਵਨੀ॥ ਤਬਤੋਰਚਰਖਾਨਨਪਾਨੀ॥੨॥ ਤਕੀਲਗਨਨ੍ਰਿਪਤਿ

ਤਨਲਗੀ॥ ਛੁਟੈ ਕਹਾ ਅਨੇਖੀ ਜਗੀ॥ ਸਖੀ ਚੀਨੁ ਇਕ
 ਹਿਤੁ ਸਿਆਨੀ॥ ਪਛੈਦਈ ਨਿਪਕੀਰਜ ਪਾਨੀ॥ ੩॥ ਜਿਮਤਿ
 ਮਮਿਲਨ ਬਦਹਿਤ ਸੰਗਾ॥ ਤਿਨ ਤਨ ਬਿਆਪਿਐ ਅਪਿ
 ਕਅਨੰਗਾ॥ ਤਿਓਂ ਭੇਟਨ ਕੋ ਚਿਤ ਲਲ ਚਾਵੈ॥ ਘਾਤ
 ਨਨਿਕ ਸਨਕੀਤਿ ਘਪਾਵੈ॥ ੪॥ ਕਹਿਐ ਸਾਹਇ ਕੁਭੁ
 ਪਬੁਲਾ ਵਤਾ॥ ਸਭ ਅਨੰਨ ਕੋ ਨਿਰਖ ਲਿਖਾ ਵਤਾ॥ ਬ
 ਚਨੁ ਸੁਨਤ ਤਤੁ ਸਾਹਿਬ ਧਰਾ॥ ਭਲੇ ਬੁਰੇ ਨਹੁ ਮੁੜ ਬਿ
 ਚਰਾ॥ ੫॥ ਨਿਕਸਤ ਭਈ ਘਾਤ ਤਿਘ ਪਾਇ॥ ਭੰਗ ਕਿ
 ਯਾ ਜਾ ਸੋ ਜਾਇ॥ ਗਹਿਐ ਮੁੜ ਪਰਦੁ ਬਹਿਓ॥ ਭ
 ਲਾ ਬੁਰਾ ਕਛੁ ਲਹਿਐ ਨ ਭਿਓ॥ ੬॥ ਤਿਘ ਕਰਿ ਕੇਲੁ ਭੁ
 ਪਸੈ ਆਈ॥ ਲਯੋ ਸਹਧਰ ਬਹੁ ਰਿਬੁਲਾਈ॥ ਕਹਿਐ
 ਪਾਤਹੁ ਮਤੁ ਮਦੁ ਓਜੈ ਹੈ॥ ਰਾਜਾ ਕਹਤਿ ਵਹੈ ਕਰਿ ਐ
 ਹੈ॥ ੭॥ ਵੇਰਗਾ॥ ਇਹ ਛੁਲਾ ਮੁਖ ਤਿਹ ਛੁਲਾ ਸਕਿਐ
 ਨ ਭੇਦ ਬਿਚਾਰਿ॥ ਕਹਤ ਚਰਿਤਿ ਨੁ ਤਿਘਾ ਨਿਪ ਸੰਗ
 ਰਮੀ ਸੁਧਾਰਿ॥ ੮॥ ੧॥ ਇਤਿ ਸੀਚਰਿਤੁ ਪਾਖਿਆਨੇ ਤਿਆ
 ਚਰਿਤੁ ਮੰਤ੍ਰਿ ਭੁਪ ਸੰਬਾਰੇ ਤਿਨ ਸੋ ਪੈਤੀਸ ਚਰਿਤੁ ਸਮਾਪ
 ਤਮ ਸਤੁ ਸੁਭ ਮਸਤਾ॥ ੩੩੫॥ ੬੨੬॥ ਅਛਰੀ॥
 ਦੇਰਗਾ॥ ਸਤੁ ਸੋਹੀ ਕੋ ਬਿਖੈ ਬਿਕਤ ਕਰਨ ਇਕਰਾਇ॥
 ਬੀਰ ਬੰਡੇ ਕੋ ਕਥੀ ਰਾਖਤ ਸਭ ਕੋ ਭਾਇ॥ ੧॥ ਚੋਪਈ॥ ਅਬ
 ਲਾ ਦੇਰਾ ਨੀਤ ਕੇ ਘਗਾ॥ ਅਪਿਕ ਪਾਭਿਤ ਸਕਲੁ ਹਨੁ ਰਕ
 ਗਾ ਬੀਰ ਦੇਵ ਪੁਤ੍ਰ ਤਿਹ ਜਾਯੋ॥ ਤੇਜਵਾਨ ਬਲਵਾਨ ਸੁਤਾ

ਯੋ॥੨॥ ਤਕੀਜਾਤਨਪ੍ਰਭਾਬਖਾਨੀ॥ ਰੂਪਧਰੈਅਨੰਗਤੈ
 ਜਾਨੀ॥ ਕਹੰਲਗਪ੍ਰਭਾਕਰੈਕਵਨੈਕਬਾ॥ ਨਿਰਖਸੁਸਸਿਰ
 ਹਤਇੰਦੁਰਬਾ॥੩॥ ਛੈਲਛਬੀਲੋਕੰਅਰਅਪਧਾਆ
 ਪਪੜਜਨੁਕਕਰਤਾ॥ ਕਨਕਅਵਟਿਸਚੇਜਨਚਕਿ
 ॥ ਗੀਝਹਤਜਿਨ੍ਹਬ੍ਰਹਮਸਵਰਿਯੋ॥੪॥ ਨੈਨਫਬਤਮਿਗ
 ਸੇਕਜਰਗੇ॥ ਕੇਸਜਲਜਨਫਸਸਵਗੇ॥ ਜਕੇਪਰੋਗੇਸੇ
 ਈਜਨੈ॥ ਬਿਨਬੁਝੈਕੋਇਕਯਪ੍ਰਮਾਨੈ॥੫॥ ਜੇਤਿਕਦੇਤਪ੍ਰ
 ਭਾਸਬਹੀਕਸਾ॥ ਰੇਤਿਕੁਤੀਤਵਨਭੀਤਰਛਬਿ॥ ਪੁਰਖ
 ਨਗਿਚਿਤਵਤਜੋਤਾ॥ ਕਕੁਨਸੰਭਰਹਤਤਬਵਹਿ
 ॥੬॥ ਚੰਚਰੀਵਦੁਤਿਰੇਖਾਬਿਕਨੋ॥ ਭੰਵਰਅਜਿਲਗਿਫਿ
 ਰਤਰਿਵਨੋ॥ ਮਹਦੇਵਤੇਨੈਕਨਿਯੋ॥ ਅਬਲਗਿਬ
 ਨਮੈਬਸਤਓਘਰੋ॥੭॥ ਅਬਿਨਾ॥ ਚਤੁਰਨਮੁਖਚਤੁ
 ਰਲਿਖਯਾਤੀਤੇਕਰੈ॥ ਸਿਖਬਾਹਨਖਟਬਰਨਸੁਖਾਤੀਤੇ
 ਧਰੈ॥ ਪਚਨਨਖਾਤੇਸਿਵਭਏਬਿਚੰਡਿਕਗਿ॥ ਤੇਸਹਸਾ
 ਨਨੁੰਨਸਕਾਪ੍ਰਭਾਕੋਸਿਧਤਰੇ॥੮॥ ਚੰਪਈ॥ ਜੇਅਬਲਾ
 ਤਿਹੰਪਨਿਹਰਤਾ॥ ਲਾਜਸਾਜਧਨਧੰਮਾਬਿਸਰਤਾ॥
 ਮਨਮੋਹਤਮਗਨਮੈਨਗੀ॥ ਜਨੁਬਿਸਿਖਤਨਮਿਗੀਪੁਰ
 ਗੀ॥੯॥ ਸਹਜੈਨਅਲਾਵਦੀਨਜਹੰ॥ ਅਯੋਕੰਅਰਗੁ
 ਨਚਕਰਤਾਂ॥ ਫੁਲਮਤੀਹਜਰਤਕੀਨਗੀ॥ ਤਾਕੇਗ੍ਰਿਹਇ
 ਕਭਈਕਮਗੀ॥੧੦॥ ਸੀਰਿਮਗੋਸਨਦੁਬਗੀ॥ ਜਨੁਗਤਿ
 ਪਤਿਤੇਭਈਕਮਗੀ॥ ਜਨੁਕਰੀਰਚੰਦ੍ਰਮਾਬਨਈ॥ ਤਾਹੀ

ਤੇਤਮੈ ਅਸਤਈ॥੧੧॥ ਬੀਗਮ ਦੇ ਮੁਜਰਾ ਕਹਾਂ ਆਯੋ॥
 ਸਹਸੁ ਤਕੇ ਹਿੰਦੈ ਚੁਗਯੋ॥ ਅਨਿਕ ਜਤਨ ਅਬਲਾਕ
 ਹਿੰਗੀ॥ ਕੈਸੇ ਹਿੰਮਿਲਾਨ ਪੀਤਮ ਪਿਯਸੀ॥੧੨॥ ਕਾਮਾਤੁਰ
 ਭੀ ਅਪਿਕ ਬਿਗਮ ਜਾ ਬਾ॥ ਪਿਤਾ ਪਾਸ ਤਜਿਲਾ ਜਕਹੀ
 ਤਬਾ॥ ਕੈਬਾ ਬੁਲਗਿ ਹੋਗੇ ਖੁਦਾਉ॥ ਕੈ ਬੀਗਮ ਦੇ ਮੁਹਿ
 ਬੁਰਦਿ ਯਾਉ॥੧੩॥ ਭਲੀ ਭਲੀ ਤਬ ਸਾਹਿਬ ਚੰਗੀ॥ ਮੁ
 ਸਲਾਮਨ ਬੀਗਮ ਕਰ ਪਿਯਸੀ॥ ਬਹੁ ਹਿਤਾ ਹਿਤੁ ਮਕਰੇ ਨਿ
 ਕਾ॥ ਜਿਹੂੰ ਸੋ ਤੁਮਰੀ ਲਗੀ ਨਿਗਾਹ॥੧੪॥ ਬੀਗਮ ਤੀਰ
 ਵਜੀਰ ਪਰਾਯੋ॥ ਸਾਹਿਬ ਹਿੰਦਿ ਨਿਸਾਹਿ ਸੁਨੇ ਯੋ॥ ਹਮੇ
 ਦੀਨ ਪ੍ਰਥਮ ਤੁਮ ਆਵੁ॥ ਬਹੁ ਹਿਰਦਿਲਿ ਸਕੀ ਸੁਤਾ ਬਿ
 ਆਹੁ॥੧੫॥ ਬੀਗਮ ਦੇ ਵਕਰਨ ਹਿੰਮਾਨਾ॥ ਕਰਿ ਯੋ ਆ
 ਪਨੇ ਦੇ ਸਪਯਾਨਾ॥ ਪ੍ਰਤਖ ਬਹੁ ਹਿਰਦਿਲਿ ਸਜਾ ਬਪਈ॥ ਲ
 ਪਟਿ ਕਰੀ ਤਿਹ ਸਾਬਲਾਈ॥੧੬॥ ਬੀਗਮ ਦੇ ਵਖਬਰ
 ਜਬਾਪਈ॥ ਪਲਕਿ ਕਰੀ ਤਿ॥ ਭੁੰਡਿ ਭੰਡਿ ਭੰਡਿ ਭਟਪਾਏ॥ ਓ
 ਹੰਨ ਟਿਕੇ ਤਵਨ ਕੇ ਪਾਏ॥੧੭॥ ਕੰਧਲ ਵਤਰ ਜਾ ਬੋਜਹੀ
 ॥ ਬੀਗਮ ਦੇ ਵਜਾਤ ਭਿਯੋਤਹਾਂ॥ ਕੰਧਲ ਦੇ ਅਗੇ ਜਿਹੰ
 ਰਨੀ॥ ਰੂਪ ਵਾਨਗੁ ਨ ਵਨ ਮਿਅਨੀ॥੧੮॥ ਅਕਿਲਾ॥ ਕੰਧ
 ਲ ਦੇ ਰਨੀ ਤਿਹ ਰੂਪ ਨਿਹਾਰਿ ਕੈ॥ ਗਿਰੀ ਪਰ ਨਿਕੇ ਭੀ ਤਹ ਹਿੰਦੈ
 ਬਿਚਾਰਿ ਕੈ॥ ਐਸੇ ਇਕ ਪਲ ਕੁੰਮਰੁ ਜਥੇ ਟਨ ਪਾਇ ਯੋ॥ ਹਿੰ
 ਜਨ ਮਪਚਾ ਸਕਲੋ ਸਖਿ ਬਲਿ ਬਲਿ ਜਾਇ ਯੋ॥੧੯॥ ਚੋ
 ਪਈ॥ ਜਾਇ ਸਖੀ ਬੀਗਮ ਦੇ ਪਾਸਾ॥ ਇਹੰ ਬਿਪਿ ਸਾਬਕਰੀ

ਨਸਾਬਲਾਈ

ਅਰਾਸਾ॥ ਕੈਤੁ ਮਕਾਧਲ ਦੇ ਕੰਓ ਭਜੋ॥ ਕੈਇੰ ਦੇ ਸ
 ਹਮੇ ਤਜੋ॥ ੨੧॥ ਪਾਛੇ ਲਗੀ ਫਿਜ ਤਿਨ ਮਨੀ॥ ਦੁਤਿ
 ਹਨ ਕੀ ਫਿਰਨ ਜਾਨੀ॥ ਤਕੇ ਦੇ ਸਤੁ ਹਨ ਨਹਿ ਤਜੀ॥ ਕਾ
 ਧਲ ਦੇ ਹਨੀ ਕਹੰਭ ਜੀ॥ ੨੨॥ ਹਨੀ ਸੀ ਮਿਤ ਕੇ ਭਗ
 ॥ ਚਿਤ ਕੇ ਦੇ ਤਿਯਾ ਗਿਸਤ ਸੇਗਾ॥ ਤਬ ਲਗਾ ਲਿਖਿ
 ਸਹ ਕੇ ਆਪੋ॥ ਬੀਚ ਮੰਤ੍ਰਿਯ ਨਭ ਖੰਧੁ ਨਯੋ॥ ੨੩॥ ਲਿ
 ਖਿ ਸੁਲਿਖਾ ਮੰਤ੍ਰਿਯ ਹੈ ਪਠਾਈ॥ ਅੰਗ ਬਾਤ ਦੁਜੀ ਨਜ
 ਨਈ॥ ਕੈ ਬੀਰ ਮਕਹੰਭਾ ਪਿਪਠਾ ਵਹੁ॥ ਕੈ ਮੇਰੇ ਸਗੁ
 ਧਮ ਚਾਵਹੁ॥ ੨੪॥ ਹਨੀ ਬੰਧਨ ਬੀਰ ਮਦਯੋ॥ ਪੈਰਿ
 ਕੰਚੁਦੰਧ ਭਿਬਜਾਯੋ॥ ਨਿਰਭੈ ਚਲੀ ਜੁਪ ਕੇ ਕਾਜਾ॥
 ਹੈ ਗੈਰ ਬਸਾ ਜਤ ਸਭ ਸਾਜਾ॥ ੨੫॥ ਕੁਜੰਗ ਪਯਾਤ ਚੰ
 ਦਾ॥ ਬਜਿ ਮੇਰਾ ਮਹਮੰਡੇ ਛੰਤ੍ਰ ਪਈ॥ ਬਹੇ ਤੀਰਤ ਰ
 ਵਰ ਕਾਤੀ ਕਟ ਗੀ॥ ਕੁੰ ਕੇਤ ਫਟੇ ਗਿਰੇ ਛੰਤ੍ਰ ਟੂਟੈ॥ ਕ
 ਊ ਮੰਤ੍ਰਿਯ ਤੀਫਿਰ ਬਾਜ ਛੂਟੈ॥ ੨੬॥ ਕੁੰ ਬਾਜ ਜੁਥੈ
 ਪਹੇ ਮੰਤ੍ਰਿਯ ਗੀ॥ ਕੁੰ ਨਗ ਮਹੇ ਬਿਰਾਜੈ ਉਤੰਗੀ॥ ਕੁੰ ਬੀ
 ਰ ਰੇ ਪਰੇ ਬਰ ਮਕਾਟੋ॥ ਕੁੰ ਖੇਤ ਖੰਡੇ ਲਸੈ ਚਰਮ
 ਕਾਟੋ॥ ੨੭॥ ਗਿਰੇ ਬੀਰ ਮਹੇ ਕਹੰਭਾ ਨਯੋ॥ ਕਹੰਭਾ
 ਭੈਏ ਗਿਰੇ ਬਾਜਾਯੋ॥ ਜਬਾ ਸਕਤਿ ਕੈ ਅਲਿਪਤ ਤੇ
 ਉਚੰਗੀ॥ ਸੁਨ ਕਾਨ ਦੇ ਕੈ ਸਭੈ ਹੀ ਪਿਯਾਰੇ॥ ੨੮॥ ਇਤੰਭਾ
 ਨਯੋ ਕੇ ਉਤੰਗ ਜਨੀ ਕੋ॥ ਤਹੀ ਮੇਰੇ ਬੈਠੇ ਸੁਗਾਛੇ ਅ
 ਨੀ ਕੋ॥ ਲਹੈ ਕੋ ਪਕੈ ਕੈ ਸੁਏ ਕੈ ਨਭਾ ਜਿਯੋ॥ ਪਈ ਚਰੇ ਲੋ

ਸਰਸੋ ਸਰਬਾਜਿ ॥ ੨੮ ॥ ਤਾਂ ਸੰਖ ਭੇਗੀ ਪਨੇ ਨਾਰ
 ਬਾਜੇ ॥ ਮੁੰਦਰੀ ਮੁੰਦਰੀ ਉਪਗੀ ਬਿਰਾਜੇ ॥ ਕੁੰਨ ਇਨ
 ਫੀਰੀ ਐਨ ਗੰਗਾ ॥ ਕੁੰਨ ਭੀਨ ਬਾਜੇ ਪਟਭੇ ॥
 ੨੯ ॥ ਕੁੰਨ ਕੁੰਨ ਕੁੰਨ ਗਿਰੀ ਸਿਪਾਹੀ ॥ ਮਰੇ ਸ੍ਵਾਮਿ ਕੇਕਾ
 ਜੁੰਨ ਕੀਨ ਬਾਹੀ ॥ ਤੁੰਨ ਕੋਚ ਪਰੇ ਚੇਛਤਿ ਪਹੀ ॥ ਮਿ
 ਲੇ ਮੇਲਾ ਮਨ ਮਦਰੇ ਮਦਰੀ ॥ ੩੦ ॥ ਕਿਤੇ ਭੁਮਲੇ ਟੈ
 ਸੁਤ ਥੈ ਉਚਾ ॥ ਭੇਰੇ ਸੇਖ ਜੈ ਸੇਸਮਾ ॥ ਸਮਾਏ ਜੁਝੈ
 ਜੁਨ ਜੋਧਾ ਜਗੇ ਜੋਗੀ ॥ ਮਨ ਪਾਨ ਕੈ ਭੰਗ ਸੇਏ ਮਲ
 ਗੈ ॥ ੩੧ ॥ ਬਹੈ ਬਾਨ ਐਸੇ ਬਚੈ ਬੀਰ ਕੰਨੈ ॥ ਲਹਿ ਯੋਧਾ
 ਨ ਜੋ ਪੰਗ ਯੋਜੁ ਭਿਤ ਨੈ ॥ ਤੁੰਨ ਜੋ ਜਨ ਪੰਚ ਭਿਯੋ ਬੀ
 ਰ ਖੇਤੀ ॥ ਬਿਰਹੇ ਪਰੇ ਬੀਰ ਬਿੰਦੈ ਬਿਚੇਤੀ ॥ ੩੨ ॥ ਕੁੰ
 ਬੀਰ ਬੈਤਾਲ ਬੀਨਾ ਬਜਾਵੈ ॥ ਕੁੰਨ ਜੋਗੀ ਯੈ ਖਰੀ
 ਗੀਤ ਗਾਵੈ ॥ ਕੁੰਨ ਲੈ ਬਰਗਨ ਬਰੈ ਵੈਤਿ ਸੀਕੈ ॥ ਲ
 ਏ ਸਮੁੰਦੇ ਜੁਪ ਜੁਝੈ ਤਿਸੀਕੈ ॥ ੩੩ ॥ ਚੋਪਈ ॥ ਜਬ
 ਯੀ ਸੈਨ ਜੁਝਿ ਸਭ ਗਈ ॥ ਤਬ ਤਿਖੁ ਸੁਤ ਪਿਪਰਾ ਵਤ
 ਭਈ ॥ ਸੋਊ ਜੁਝਤ ਬਸੁਗ ਸਿਪਾਹੀ ॥ ਦੁਤਿਖੁ ਪੁ
 ਤਤਾਂ ਅੰਗ ਪਛਾਏ ॥ ੩੪ ॥ ਸੋਊ ਗਿਰੀ ਜੁਝਨ ਜ
 ਬਾਹੀ ॥ ਤੀਜੇ ਸੁਤ ਪਿਪਰਾ ਯੇਤ ਬਾਹੀ ॥ ਸੋਊ ਜੁਝਿ
 ਜਬ ਗਯੇ ਦਿਵ ਲੈ ॥ ਚੋਥੇ ਪੁਤ ਪਛਾਏ ਬਾਲੇ ॥ ੩੫
 ॥ ਚੋਰੀ ਗਿਰੇ ਜੁਝਿ ਸੁਤ ਜਬਾਹੀ ॥ ਅਬਲਾ ਚਲੀ ਜੁ
 ਧਕੈਤ ਬਾਹੀ ॥ ਸੁਰਬ ਚੇਤੇ ਸਕਲ ਬੁਲਾਇ ਸਾ

ਲਗਨਚਲੀਦੰਦਭਿਬਜਾਇਸਿ॥੩੬॥ਐਸਾਕਰਾਬਾ
 ਲਤਹੰਜੁਪਾ॥ਗੀਨਭਟਕਹੁਮੰਹਿਸੁਧਾ॥ਮਰੇਪਰੇਬੀ
 ਗਥਿਕਰਾਗੇਮੁਖਝੰਝਰਬਜਤਨਗਾ॥੩੭॥ਜਾਪ
 ਹੀਸਮਟਿਸੋਹੀਮਾਤਾ॥ਤਕੇਕਟਭੁੰਮਸਿਰਡਾਤਾ॥ਜਾ
 ਕੇਹਨੇਤੁਰਨਤਨਬਾਨਾ॥ਕਹੈਸੁਭਟਮਿਤਲੇਕਪਿਆਨਾ
 ॥੩੮॥ਚੁਨਿਚੁਨਿਜੁਨਪਖਰਿਯਾਮਗੇ॥ਇਕਇਕਤੇਵੈ
 ਵੈਕਰਿਡਗੇ॥ਉਗੀਧੁਰਿਲਾਗੀਅਸਮਾਨਾ॥ਅਸਿਚਮ
 ਕੇਬਿਜਗੀਪਰਮਾਨਾ॥੩੯॥ਕਦੇਸੁਭਟਸੋਹਿਨਪਗਾਜ
 ਨੁਮਾਤਬਗਥਿਗਢਨਉਪਗਾਗਜੁਝੇਮਰੇਬਾਜੀਗਨ
 ਜਨੁਕੀਜੀਸਵਕੇਯਹਹੈਬਨ॥੪੦॥ਰਨਐਸੇਅਬਲਾ
 ਤਿਨਕਿਯਾ॥ਪਛੇਭਯੋਨਅਗੇਹੁਆ॥ਖੰਡਖੰਡਹੈਗਿਰੀ
 ਪਗਨਿਪਗੀ॥ਗਨਜੁਝੀਭਵਸਿੰਧਗਈਤਰਿ॥੪੧॥ਖੰਡਖੰਡ
 ਬਾਜੀਪਰਭਈ॥ਤਉਨਛੋਰਿਅਯੋਧਨਗਈ॥ਭੁਤਪਿਸਾ
 ਚਗਏਭਖਿਤੰਮਾ॥ਬਗਮੇਰਿਤਉਭਜੀਨਬੰਮਾ॥੪੨॥ਪੁ
 ਥਮਚਰਉਪੁਤ੍ਰਜੁਝਈ॥ਬੁਝਰਿਆਪੁਬੈਰੀਬੁਝਪਾਈ॥ਪੁ
 ਥਮਬਾਲਕੋਜਬੈਸੰਗਾਹਿਯੋ॥ਤਿਹੰਪਛੇਬੀਰਮਦੇਮਯੋਯੋ
 ॥੪੩॥ਤਕੇਮਰਿਕਟਿਸਿਹਲਿਯੋ॥ਛੈਤਜਿਹਤਜਗਤਿਕੇ
 ਕਿਯੋ॥ਤਬਪਿਤਪਛੇਸੁਤਪਹਿਦੀਨਾ॥ਅਧਿਕਦੁਖਿਤ
 ਹੋਦੁਹਿਤਾਚੀਨੋ॥੪੪॥ਦੋਹਰਾ॥ਜਬਬੇਗਮਤਿਹੰਬਗਕਦੇ
 ਖਾਦੇ॥ਸੀਸਉਘਗਾਉਲਟਿਪਰਤਬਮੁਰਨਿਪਤਉਨ
 ਕਬੁਲੀਨਾ॥੪੫॥ਜੋਪਈ॥ਛੇਗੀਮਿਥਕੀਮੀਨੇਤਛਿਹੈਕੈ

ਜਮਧਰਨੰ ਉਦਕਰਲੈਕੈ॥ ਪ੍ਰਨਮਿਤ ਕੋਲੀਨੇ ਦੀਨਾ॥ ਧਿ
 ਗੋਮਕਹੰ ਜਿਨ ਅਸਕੁ ਮਕੀਨਾ॥ ੪੬॥ **ਦੋਹਰਾ** ਬੀਰਮ ਦੇਰਾ
 ਜਾਨਿ ਮਿਤ ਬੇਗਮਤ ਜਾ ਪਰਾਨਾ॥ ਸੁਕ ਬਿਸਿਆ ਮਖਕ ਬੋਕੇਤ
 ਤਬ ਭੀਭਯੋ ਨਿਦਨ॥ ੪੭॥ ੧॥ **ਏ** ਤੰ ਸ੍ਰੀ ਚੰਦ੍ਰ ਪੀਥਾਨੇ ਤ੍ਰਿ
 ਯਾਦੋ ਰੇ ਮੰਤ੍ਰੇ ਭੁਪਸ਼ ਚ ਦਤੀ ਨੇ ਸੰਛਤੀ ਮਚ ਰੇਤ੍ਰ ਸਮਾ
 ਪਤਮ ਸਤ੍ਰ ਸਭਾ ਮਸਤ੍ਰ॥ ੩੩੬॥ ੬੩੪॥ ਅਛਾਜੀ॥
 ਰੰਪਈ॥ ਰਾਜ ਸੈਨ ਇਕ ਸੁਨਾਨਿ ਪਤਿ ਬਗਾ ਰਾਜੇ ਦੇ ਏਤ੍ਰ ਕੇ
 ਘਗਾ ਰੰਗ ਬ੍ਰਹਮ ਦੇ ਦੁਹਿਤਾ ਤਿਹੰ ਸੋਧੈ॥ ਸੁਰਨਗਨਗ ਅਸੁ
 ਰਮਨ ਮੋਹੇ॥ **ਬ** ਚਤ ਬਛਤ ਅਬਲਾ ਜਬ ਬਛੀ॥ ਮ
 ਰਨ ਸੁਨਰ ਅਪੁਜਨੁ ਗਛੀ॥ ਮਾਤ ਪਿਤਾ ਚਰਚਾ ਭੀ ਜੋਈ
 ਪ੍ਰਚੁਰ ਭਈ ਜਗ ਭੀ ਤਰਸੇਈ॥ ੨॥ ਮਾਤੈ ਕਹੀ ਸੁਤ ਕੇ ਸੰਗ
 ॥ ਚੰਚਲਤਾ ਜਿਨਿ ਕਰਸੁੰਦਰਾ॥ ਕਹਾ ਬਿਸੇਸ ਪੁਜਤਿ ਤੁੰਬ
 ਰਿਐ॥ ਤੋ ਕੰਜੀ ਤਿਦਾ ਸਲੈ ਕਰਿਐ॥ ੩॥ ਸੁਨ ਬਾਤਤਾ ਕਹਿਲ
 ਗਿਗਈ॥ ਰਾਖੀ ਗੁਨੁ ਨ ਭਾਖਤ ਭਈ॥ ਜਬ ਅਬਲਾ ਨਿਸ
 ਕੋ ਘਰਿ ਆਈ॥ ਚਲੀ ਤਿਹੰ ਨਰਭੇ ਸਬਨਾਈ॥ ੪॥ ਚਲਤ
 ਚਲਤ ਬਹੁ ਚਿਰਤ ਹੰਗਈ॥ ਜਹਾਂ ਬਿਲ ਸਵਤੀ ਨਗਰ
 ਈ॥ ਚਵਨ ਨਗਰ ਚਲ ਜੁਪ ਮਚ ਏਯੋ॥ ਉਚਨੀ ਚਸਭ
 ਹੀਨ ਹਯੋ॥ ੫॥ ਬਰੇ ਬਰੇ ਜੁਪੀ ਜਬ ਹਯੋ॥ ਮਿਲਿ ਰਾਜ ਕੇ
 ਤੀਰ ਪੁਕੇਗਾ॥ ਇਕ ਹਿਯੈ ਅੰਸ ਜੁ ਅਗੀ ਆਯੋ॥ ਕਿਸੁ ਪਾਸ
 ਨਹਿ ਜਾਤ ਹਯੋ॥ ੬॥ ਇਹ ਬਿਧਿ ਸੁਨੇ ਬਚਨ ਜਬ ਰਾਜਾ॥
 ਆਪਨ ਸਾਜਿਯੋ ਜੁਪ ਕੇਸਾ ਜਾ॥ ਕਹਿਯੋ ਤਹਿ ਹਿਯੈ ਲੇ

ਹੁਥੁਲਾਈ॥ ਸਜਿਨਜੁਪਸਭਲਏਹੁਗਈ॥ ਭੁਤਿਸੁਨ
 ਬਚਨਪਹੁਚੋਤਹੀ॥ ਜੁਪਨਕੁਅਰਹਵਤਜਹੀ॥ ਕਹਿ
 ਯੇਤਹਿਤੁਪਿਰਇਥੁਲਯੋ॥ ਚਾਤਤੁਮਸੈਜੁਪਮਚਯੋ॥
 ੮॥ ਨਿਪਕੇਤੀਰਤੁਗਨਿਤਬਗਈ॥ ਬਹੁਬਿਧਿਜੁਪਮਚਾ
 ਵਤਭਈ॥ ਅਧਿਕਦਰਬਤਿਨਭੁਪਹਰਯੋ॥ ਬ੍ਰਿਹਮਤੇਨ
 ਹਿਜਾਤਗਨਯੋ॥ ੯॥ ਜਬਨਿਪਦਬਬਹੁਤਬਿਧਿਯਹ
 ॥ ਸੁਤਓਪਰਪਾਸਤਬਢਗਾ॥ ਵਹੈਹਰਯੋਦੇਸਲਗਾ
 ਯੋ॥ ਜੀਤਕੁਅਭਭਜਿਮੇਨਭਯੋ॥ ੧੦॥ ਦੋਹਰਾ॥ ਚੀਤ
 ਸਭਲੋਪਨਤੰਦਨਕੇਦੀਨ॥ ਦੇਸਾਨਿਕਗਾ॥ ਕੁੰਮ
 ਰਜੀਤਕਰਿਪਤਿਕਰਾਬਸੀਧਾ॥ ਮੁਹੈਸਾਭਿ॥ ੧੧॥ ਦੋਹਰਾ
 ਚੰਚਲਾਨਕੇਚਰਿਤਕੇਸਕਤਨਕੇਈ॥ ਬਿਚਰਿਯੋ॥ ਬ੍ਰਿ
 ਹਮਾਬਿਸਾਸਿਵਖਟਬਦਨਜਿਨਸਿਰਜੀਕਰਤਾਰਿ॥
 ੧੨॥ ੧॥ ਏਹਿਸ੍ਰੀਚਰੇਤਪਖਿਅਨੇ॥ ਭਯਾਦੇਭੇਤੋ॥ ੧੩॥
 ਭੀਭੁਪਸੰਬਾਵਤੀਨੇਸੈਸੈਤੀ॥ ਮਚਰਿਤਸਮਾਧਤਮਸ
 ਤਸਭਮਸਤਾ॥ ੧੪॥ ੧੪॥ ੧੪॥ ਅਛਜੀ॥ ਚੋਪਈ
 ਜਮਲਾਸੈਨਰਾਜਾਜਲਵਨਾ॥ ਤੀਨਲੋਕਮਨਤਜਿਹ
 ਅਨਾ॥ ਜਮਲਾਟੇਗੀਨਿਰਪਲਾ॥ ਸੁਬੀਰਮੁਰਬੁਧਿਬਿ
 ਸਾਲਾ॥ ੧੫॥ ਸੋਰਠਦੇਗਨੀਤਿਹੁਸੁਨੀ॥ ਅਤਿ॥ ਰਨਸੀਲ
 ਜਾਕੋਜਗਗੁਨੀਅਤਿ॥ ਪਰਜਮਤੀਦੁਹਿਤਾਇਕਤਾ
 ਕੀ॥ ਨਗੀਨਗਨੀਸਮਨਹਿਜਾਕੀ॥ ੧੬॥ ਬਿਸਿਹਰਕੇਇ
 ਕੁਹਤੇਨਿਪਲਾ॥ ਅਯੋਗਜੁਜਮਲਾਕਿਹੰਕਲਾ॥ ਛਾ

ਕੋ

ਛਕਾਮਨੀਕੀਪੂਜਾਹਿਤਾਮਨਕਮਬਚਨਇਐਕਰਿਕਰਿ
 ਬ੍ਰਿਤ॥੩॥**ਗਾਢਿਪਰਜਦੇਨੀਕਨਿਵਾਸਨਾਗਜਕੁਅਗਨਿਰ**
 ਪਰਖਨਾਸਨਾਇਐਚਿਤਮਹਿਕਿਯਸਬਿਚਗਾ॥ਬਰੋ
 ਯਾਹਿਕਰਿਕਵਨਪ੍ਰਕਾ॥੪॥**ਸਖੀਭੇਜਤਿਹੰਧਾਮਬੁਲ**
 ਯੋਭਾਤਿਭਾਤਿਕੋਭੋਗਕਮਯੋ॥ਇਉਂਦੇਸਤਵਨਕ
 ਹੰਦਿਯੋਗੀਰਿਪੂਜਾਇਬਿਰਕਰਿਗਿਯੋ॥੫॥**ਬਿਰਾਕਿਯਾ**
 ਤਿਹੰਐਸਸਿਖਾਇ॥ਆਪਨਿਪਤਿਸੰਊਕਹੀਜਤਾਇ॥
 ਬੁਢਿਕਰਨਤੀਰਥਮੈਜੈਯੋਨਾਇਐਇਜਮਲਫਿਰਿਐ
 ਤੇ॥੬॥**ਜਾਤਤੀਰਥਜਭੁਖੰਭਯੋਭੁਖਭੋਭੁਖਭੋ**
 ਚਲਿਗਈ॥ਚਿਤਤਵਨਸੋਭੇਰਜਤਯੋ॥ਮਨਮਨਤ
 ਕੋਭੋਗਕਮਯੋ॥੭॥**ਕਾਮਭੋਗਕਰਿਕਫਿਕੋਯਭਾਖੀਪਰਭ**
 ਪਲਕਨਸੋਅਸਭਾਖੀ॥ਬੇਗਿਨਗਰਤੇਇਨੈਨਿਕਰਹੁ॥
 ਹਥਉਠਾਵੈਤਿਹੰਨਿਭਰਹੁ॥੮॥**ਸੇਤਰੁਨੀਤਿਹੰਸਗਸਿ**
 ਗਈ॥ਕਾਢਿਸਮੱਗੀਸਿਗਰੀਦਈ॥ਇਹੰਛਲਾਸਾਥਲ
 ਹਮਨਭਵਨਾ॥ਸਕਾਚੀਨਿਕੋਊਪੁਰਖਉਪਵਨ॥੯॥
 ਕਾਢਿਦਏਸਭਹੀਰਖਵੇਗਾ॥ਲੇਹਕਰਜਿਨਤੋਹੰਨਿਭੋ
 ॥ਜਮਲੇਸੁਰਨਿਪਸੋਇਮਭਾਖੀ॥ਤੁਮਗੀਸੁਤਾਨਿਪ
 ਭਾਖੀ॥੧੦॥**ਏਸਹਰਪਰਕਛੁਨਬਸਯੋ॥ਸੁਨਤਬਾ**
 ਤਨਿਪਮੁੰਡਯੋ॥ਇਹੰਛਲਾਬਰਕੁੰਅਰਿਦੁਹਰਾਜ
 ॥ਬਾਇਹੰਮੁਖਸਕਲਸਮਾਜ॥੧੧॥੧॥**ਇਤਿਸੰਗਰੇ**
 ਤਪਾਖਮਨੋਏਯਾਚਾਰੇਕੇਮੰਤ੍ਰੀਕੁਪਸਬਾਦੇਤੀਨੈਸੋਅ

ਛੀਨ

ਨਹਿਲਈ॥੧॥ ਮੁਖਰਇਬਾਇਮੁਖਰਾਭਲਾਬੁ
 ਰਾਕੁਤਤਾਨਿਕਕਾ॥ ਨਹਿਜਾਕੇਸਾਥਸਿਧਾਈ॥ ਬਤ
 ਭੇਦਕੀਕਿਨਹੰਨਪਾਈ॥੨॥ ਇਥਕੇਰਹਿਤਨਬਿਧਨ
 ਜਨੈ॥ ਇਥਕੇਰਹਿਤਨਬਿਧਨੈ॥ ਇਨਕੀਬਤਏ
 ਕਹੀਪਾਈ॥ ਜਿਨੁਇਸਤੀਜਗਦੀਸਬਨਈ॥੩॥੧॥
 ਏਤੇਸੁੰਹਰੇਤਪਾਖਾਨੇਇਥਾਰਹਿਤੇਮੰਤੀਭੁਪਸੰਬ
 ਦੇਤੀਨੇਸੀਉਨਤਲੀਸਚਰਿਤਸਮਾਪਤਸਤਸਤਮਮ
 ਤਾ॥੪॥੨॥ - ਚੌਪਈ॥ ਸੁਨੀਯਤਇਕਨਗ
 ਰੀਉਜਿਯਾਗੀ॥ ਬਿਸੁਕਮਾਨਿਜਤਥਸੰਦਰੀ॥ ਨਮ
 ਅਲੁਰਤਕੇਸੋਏ॥ ਤੀਨਲੇਕਰਚਚਿਤਤਿਹੰਮੇਏ॥
 ੧॥ ਭੁਪਭਵਤਿਹੰਗਕਕੇਰਾਜਾ॥ ਰਾਜਪਵਤਹੀਕੋਛਾ
 ਜਾ॥ ਰਤਨਮਤੀਤਿਹੰਨਿਪਕੀਰਨੀ॥ ਅਧਿਕਕੁਪਜ
 ਗਤਮੰਹਿਜਨੀ॥੨॥ ਤਕੇਨਿਕਟਨਰਾਜਾਵੈ॥ ਨਿਰ
 ਬਨਰੋਕੁਪਰਾਵੈ॥ ਅਵਰਗਨਿਯਨਕੇਘਰਹੈ॥ ਤ
 ਸੇਬੈਨਨਬੋਲਚਹੈ॥੩॥ ਯਹੁਤੁਖਅਧਿਕਨਰਿਕੇ
 ਮਨੈ॥ ਚਹਤਪ੍ਰਤਿਨਿਪਸੰਬਨੈ॥ ਇਕਚਤਨਤਬਕਿ
 ਯਾਯਾਗੀ॥ ਸੁਨਤੁਕਹਤੋਕਥਾਬਿਚਰੀ॥੪॥ ਪੁਜਾ
 ਕਰਤਲਾਖੇਜਬਰਾਜਾ॥ ਤਬਤਨਸਜਾਸਕਲਾਇ
 ਸਾਜਾ॥ ਮਹੁਤਕੇਭੇਸਬਨਾਇ॥ ਅਪਨੇਅੰਗਬਿਭੁ
 ਤਚਰਾਇ॥੫॥ ਕਰਤੁਤੋਰਾਜਾਜਪੁਜਹੰ॥ ਸਿਵਬ
 ਨਿਆਨਿਰਾਢਭੀਤਰੀ॥ ਜਬਰਾਜੈਤਿਹੰਪਨਿਹਾ

ਮਨਕੁ ਮਈ ਸਜਾਇ ਪਿਗਧੰਗਾ ॥੬॥ ਸੁਫਲ ਭਯੋ ਅਬਜ
 ਨਮਹ ਮਥਾ ॥ ਮਹਾ ਦੇਵ ਕੇ ਦਰਸਨਿ ਹਥਾ ॥ ਕਹਿ ਪੋਕਗੀ ਮੈਂ
 ਬਡੀ ਕੰਮਾਈ ॥ ਜਿਥੇ ਦੀ ਨੀਰੂ ਦਿਖਾਈ ॥੭॥ ਬਗੈ ਬ੍ਰਹ
 ਤਿਹੰ ਕਹਾਨਾ ਰਿਤ ਬਾ ॥ ਜੇ ਜਹਿਰੂ ਲਖਿ ਜਾਨਾ ਬਾ ॥
 ਤੈਂ ਮਰਕੀ ਸੇਵਾ ਬਾ ॥ ਅਤਿ ॥ ਤਬ ਤੇ ਹਿਰਗ ਸਦਿ
 ਯੋ ਸੈ ਸੁਭ ਮਤਿ ॥੮॥ ਸੁਨ ਬਚਨ ਰਿਗ ਇਹ ਖਾਨਾ ॥
 ਭੈਰ ਅਭੈਰ ਜੜ ਕੁਛ ਨ ਜਾਨਾ ॥ ਤਿਖ ਕੇ ਚਰਨ ਹਾ
 ਲ ਪਟਾਈ ॥ ਨਾਹਿ ਚਰਿਤ ਕੀ ਬਾਤ ਨ ਪਾਈ ॥੯॥ ਤਬ
 ਐਸਾ ਤਿਖ ਕਿਖਾਉ ਚਾਹਾ ॥ ਸੁਨ ਹੁਬ ਤੁਮਹਾ ਜਕਮਾ
 ਗਾਹਤ ਨ ਮਤੀ ਤੁਮਹੀ ਜੋਗਨੀ ॥ ਯਹ ਮੁਹਿ ਅਤਿ ਸੇਵ
 ਕੀ ਪੁਮਾਨੀ ॥੧੦॥ ਜੋ ਯੋ ਸੁਤ ਮਕਹਾ ਪਿਆਰਾ ॥ ਹੁੰਦੈ ਤੁਮ
 ਹੈ ਬੁਝੈ ਉਧਰਾ ॥ ਸੁਤਨ ਸੋਹ ਇਹੋ ਤਿਹੋ ॥ ਤਬ ਜਾਨੈ
 ਤੁੰਭਗਤ ਹਮੇਰੇ ॥੧੧॥ ਯੋ ਕਹਿ ਲੇਕ ਜਨ ਹਿਗ ਭਗੀ ॥ ਭ
 ਈ ਲੋਪਨ ਹਿਜਾਇ ਨਿਹੀ ॥ ਮੁੜ ਰਵਤਿ ਨਹੁ ਪੁਮਾ
 ਨਾ ॥ ਭੈਰ ਅਭੈਰ ਕੁਛ ਸੁਨ ਜਾਨਾ ॥੧੨॥ ਤਬ ਸੋਤਾ
 ਸੋਕਿ ਆਪਿ ਆਗਾ ॥ ਤੋ ਜਿਕਰ ਸਕਲ ਸੁੰਦਰੀ ਨਗਾ ॥ ਇਹ
 ਛਲ ਛਲਾ ਚੰਚਲਾ ਜਾਨਾ ॥ ਅਲੁ ਗੜ੍ਹ ਕੇ ਸਿਰਤਾ
 ਜਾ ॥੧੩॥ ਇਤਿ ਸ੍ਰੀ ਚਰਿਤ ਪਾਠੇ ਤਿਖਾ ਚਾਹੇ ॥ ਮੈਂ
 ਤੀਕ ਪਸੰਦਾ ਦੇ ਤੈਨੇ ਸੋਚ ਲਾਸ ਚਰਿਤ ਸਮਾਪਤ ਮਸ
 ਤੁਭ ਮਸ ਜਾ ॥੧੪॥ ॥ ਅਛਾ ॥ ਚੰਦਾ ॥
 ਮਥਾ ਨਮਹ ਮਰੇਹੈ ॥ ਜਗਤਿ ਹਿਯਾ ਪਿਗੁ ਲੋਕ ਕਹੈ

ਰਮਦਸਨਾਮਾਤੰਮਯੋਨਿਰਥਨਾਸਿਤਿਨੰਮਦਨਸਤਯੋ
 ॥੧॥ ਬੁਤਬਰਸਤਸੋਵਹਹਾਪੁਨਐਸੋਤਿਹਤਿਯ
 ਸੋਕਯਾਅਉਹੋਹਿਹਮਸੀਤੋਨਹੀਕਰਿਵੈਹੋਤੁਹਿਇਹ
 ਮੁਰਿਵਰੀ॥੨॥ ਭਲੀਭਲੀਅਬਲਾਤਿਨਭਾਖੀਚਿ
 ਤਮੰਹਿਗਖਿਨਕਾਹੁਆਖੀਜਬਮਥਰਾਅਯੋਤਿਹੰਧੰ
 ਮਾਂਤਬਅਸਬਚਨਬਖਾਨੇਬਾਮੰ॥੩॥ ਝਗੀਚੰਦ
 ਰਾਜਾਜਗਭਯੋਅੰਤਕਲਸੇਭੀਮਗਿਯੋਮਾਨਧਾਤ
 ਪੁਤੁਪੁਬਯੋਅੰਤਕਲਸੇਉਕਲਖਪਯੋ॥੪॥
 ਜੋਗਨਾਭਿਯੋਸੋਮਗਾਯਾਜਗਮੁਕੋਉਨਉਬਯਾਇ
 ਹੰਜਗਥਿਯੋਕੋਕਰਤਗਾਅੰਗਮੁਕੋਇਹਸਕਲਸੰਸ
 ਰ॥੫॥ ਦਿਹਾਯਾਜਗਮੰਹਿਸੇਈਜਿਯਤਪੁਨਿਵਨਜਿ
 ਨਕੀਨਾਸਿਖਿਅਨਕੀਸੇਵਕਰੋਜੋਮੰਗੋਸੋਈਨਾ॥੬॥ ਯ
 ਹਉਪਦੇਸਸੁਨਤਜਕਯੋਬੁਹਿਨਾਹਿਸੋਬਚਨ
 ਉਚਯੋਜੋਉਪਜੈਜਿਯਭਲੀਤਿਹੈਵਹੋਕਾਮਮੈ
 ਕੋਸਵੇਗੇ॥੭॥ ਤਿਯਯਾਯਾਯਾਬਸਤਜਕਲਖਿਲੀ
 ਜੋਬਸਤਨਵੀਨੁਤਰਤਤਿਹੰਦੀਜੋ॥੮॥ ਕੋਪਿਪਗਮੰਹਿ
 ਹੋਤਿਨਦਗਾਤਕਹੰਦੀਜੋਅਪਨੀਨਗਾ॥੯॥ ਰਮਦਸ
 ਤਬਤਹਿਨਿਹਯੋਯਨਬਿਹੀਨਬਿਨਨਗਿਬਿਚਰਯੋ
 ਧਨੁੰਦਿਯਾਨਹਿੰਦੀਨੀਭਲੀਬੁਗੀਜਕੁਕਛੁਨਚੀਨੀ
 ॥੧੦॥ ਇਹੰਛਲਗਈਜਕੇਨਗਾਬਸਤਰਬਲੈਸਥ
 ਅਪਗਾਇਹੰਅਪਸਅਤਿਸਧਪਛਨੰਭਲੀਬੁਗੀ

ਤਉਂ ਛਲਾ ਤਿਹ ਲੈ ਸਾ ਬਹੀ ਗੀ ਸਿਧਾ ਰਿਹੀ

॥੮॥ ਅਭਿਨਾਸੀ ਮਾਲਾ ਰਿਖਾਇ ਬਹਿ ਲੈ ਕੇ ਅਗ ਦਿਖਾ
 ਯੋਲਾ ਪਟਿ ਤੁਹ ਨਿਤਿ ਹੰਸਾਂ ਹਿ ਅਪਨੇ ਅੰਗ ਦੁਹ ਯੋਗ
 ਈ ਮਿਤ੍ਰ ਕੇ ਪੰਮ ਨ ਕੁਪ ਬਿਚਾਰਿ ਯੋ ॥੯॥ ਚੋਰਾ ॥ ਭੰਗ
 ਨੇ ਭੰਦੁ ਪਿਮਤ ਬੋਹ ਤਭ ਯੋ ਪਰ ਬੀਨਾ ਦੁਹਿਤ ਹੀ
 ਮੀਠ ਯੋ ਸਕਾਨ ਜਾਨਿ ਛਲਾ ਚੀਨਾ ॥੧੦॥ ॥ ਇਤਿ ਸ੍ਰੀ ਚਰਿ
 ਤਾ ਪਦਿ ਮਾਤਾ ਤੇ ਪਾਦ ਬਿਰੇ ਕੁਪ ਮੰਦੀ ਮੰਦਾ ਦੇ ਤੇ ਨ ਸਿਖ
 ਯਾ ਲੈ ਸੰਦਾਰੇ ਕੁਸਮਾ ਪਤ ਮਸਾ ਕੁਸੁ ਭੀ ਮਸਤਾ ॥੧੧॥
 ॥੧੨॥ ॥ ਅਸਟ ਪਦ ॥ ਉਤਰ ਦਿਸਾ ਪ੍ਰਗਟ ਇਕ ਨਗਰੀ
 ॥ ਸ੍ਰੀ ਬਿਜਗ ਜਵਤੀ ਉਜਗਰੀ ॥ ਸ੍ਰੀ ਬਿਜਗ ਜਸੈ ਨ
 ਤਹੰਗ ਜਾ ॥ ਜਾ ਕਹੰ ਨਿਖਾਇ ਦੁਆ ਤਿਲਾ ਚਾ ॥੧॥ ਸ੍ਰੀ
 ਬਿਜਗ ਮਤੀ ਤਿਹੰਗ ਨੀ ॥ ਸ੍ਰੀ ਦਰਿ ਭਵਨ ਚਤੁਰ ਦਸ ਜਾ
 ਨੀ ॥ ਸ੍ਰੀ ਬਰੰਗ ਨਾ ਦੇ ਤਿਹੰਗ ਲਾ ॥ ਜਨ ਨਿਕੁਮ ਅ
 ਗਨ ਕੀ ਜੁਲਾ ॥੨॥ ਚਤੁਰ ਸਖੀ ਜਬ ਤਹਿ ਨਿਹੰਗੀ ॥ ਮ
 ਪੁਰ ਬਚਨ ਮਿਲਿ ਐਸ ਉਚਰੈ ॥ ਜੈ ਸ੍ਰੀ ਇਹੰ ਪੈ ਦੁਤਿਪ
 ਨ ਜਈ ॥ ਅਗੈ ਤੋਇ ਨ ਪਾਛੇ ਭਈ ॥੩॥ ਜਬ ਬਰੰਗ ਨਾ
 ਦੇ ਇਤੁਹ ਨ ਭੀ ॥ ਲਾਰਿਕ ਪਨ ਕੀ ਬਾਤ ਬਿਸਰਿ ਗੀ ॥ ਰਾਜੂ
 ਕੁ ਅੰਗਤ ਬਤਾਇ ਨਿਹੰਗਿ ਯੋ ॥ ਤਪਰ ਤੁਹ ਪ੍ਰਾਨ ਕਹੰ ਵ
 ਰਿਯੋ ॥੪॥ ਤਸੈ ਕਮ ਭੋਗ ਨਿਤ ਮਨੈ ॥ ਦ੍ਰੈ ਤੋਏ ਕਦੇ ਹਿਕ
 ਰਿਜਨੈ ॥ ਤਬ ਚਤੁਰ ਇਹੰ ਚਰਿਤ ਬਿਚਾਰਿਯੋ ॥ ਕਹੇ ਨਿਪ
 ਤਿਸੈ ਪ੍ਰਗਟ ਉਚਾਰਿਯੋ ॥੫॥ ਮੇਕੈ ਸੁਪਸਦ ਸਿਵ ਦੀਨਾ ॥
 ਤਤੋ ਜਨਮ ਤਿਹੰਗ ਲੀਨਾ ॥ ਸੁਪ ਅਵਪਿ ਪੁਰਨੁ ਹੈ ਜੈ

ਬਾਪੁ ਜੈ ਤੋਂ ਹਿਲੋ ਕ ਬਿਖੇਤ ਬ ॥ ੬ ॥ ਇਕ ਦਿਨ ਗਈ ਮ
 ਤ੍ਰੇ ਸੰਗਾ ॥ ਦਿਖਿ ਥਤ ਪਰ ਅਪਨੇ ਅੰਗਾ ॥ ਸੁਪ ਅਵਿਪਿਧੁ
 ਗਨ ਅਚਰਈ ॥ ਸੁਰ ਪੁਰਿ ਸੁਤਾ ਤਿਹੀ ਗਈ ॥ ੭ ॥ ਅਬ ਜੋ ਧਾਂ
 ਮਰ ਮਹੇ ॥ ਲਾਸੇ ਦੀ ਜੈ ਦਿ ਜੋ ਕੇਤੁ ਤਕ ਲਾ ॥ ਪਰ ਅਪਨ
 ਬੁਧ ਮਨ ਰਹਿ ॥ ਸਕਲ ਵਰ ਬਇੰ ਛਲ ਛਿਰਿ ਦਿਖਾ ॥
 ॥ ੮ ॥ ਇੰ ਚਰਿਤ ਗੀ ਮਿਤੁੰ ਸੋ ਧਰਿ ਵੇਖੋ ਸਕਿ ਯਾਨ ਬਸ
 ਨਾਥਾ ॥ ਸਤਿ ਪਤ ਸਭ ਅਸਲ ਖਿਲਈ ॥ ਸੁਖ ਸੁਚਿਤ ਬਿ
 ਸੁਰ ਪੁਰਾਈ ॥ ੯ ॥ ਇਤ ਸੀ ਚਰਿ ਕੁਧਿ ਧੋ ਧੋ ॥ ਚਰਿ
 ਮੰਤ੍ਰੇ ਮੰਤ੍ਰਾ ਦੇ ਤੇ ਨ ਸੋ ਤੇ ॥ ਯਾ ਯਾ ॥ ਯਾ ਯਾ ॥ ਯਾ ਯਾ ॥
 ਯੁ ਯੁ ਯੁ ਸਤਿ ॥ ੧੦ ॥ ਯਿਹੁ ਯਾਨੁ ॥ ਯਾਨੁ ਯੁ ਯੁ ॥ ਯਿਹੁ ਯਾਨੁ ॥
 ਸੋਰਠੇ ਸਬ ਸਤਿ ਪੈ ਜਾ ॥ ਮਤਿ ਸੁਮੇਰੁ ਤਵ ਨਕੀ ਨਾਗੀ ॥ ੧੧ ॥
 ਲਾਗ ਮੈ ਨੈ ਸਕ ਮਧਿ ॥ ਸੋਰਠੇ ਈਸੁ ਤ ਇਕ ਤਕੇ ॥ ਯੋਰ
 ਬਲਾ ਮਤੁ ਲਾਵ ਕੇ ॥ ਦੁਤਿ ਮਪਨ ਦੇਤੁ ਈਕ ਮਧੀ ॥ ਜਿ
 ਤ ਸੀ ਦੁਤਿ ਮਪਨ ਕੁ ਮਸੰਦ ਸੀ ॥ ਚਾਹੇ ਸੁਤਾ ਤੁਰੀ ਜਬ ਭ
 ਈ ॥ ਜਨੁ ਕਹਿ ਕਿਰਨਿ ਸੁਰ ਸਮਿ ॥ ਈਸੀ ਪੁਤ੍ਰ ਚੇਤ ਬੀਤਿ ਕੀ
 ॥ ਚਾਹੁ ਕਰਤ ਬਿਧਾ ਤਿਨ ਕੀ ॥ ੧੨ ॥ ਈਸੈ ਇਕ ਅਤਿ
 ਪਤਿ ॥ ਜਨੁ ਕਹਿ ਸੈ ਪੁਰਾਣ ॥ ਬਪੁ ਪਗਿ ਸੋਨਿ ਪਥੇ ਲਨ ਚ
 ਲ ਸਿਕਰਾ ॥ ਜੇ ਗੀ ॥ ਮਧੇ ॥ ਧਰਾ ॥ ੧੩ ॥ ਨਿਕਾ ਸੋਤੁ ਏਕ ਵਖ
 ਗਾ ॥ ਦੁਦੁ ਜਾ ਕੇ ਸੀਗਾ ॥ ਅਪਰਾ ਨਿਪਤਿ ਹਿਰਖ ਤੁਰੰਗ ਪਵਵ
 ॥ ੧੪ ॥ ਚੇਰ ਲੋਕੇ ਮਬੁ ਤ ਆਵਾ ॥ ੧੫ ॥ ਬੁਤ ਕੇ ਸਤਿ ਹਿ ਮਗਾ
 ਖਰੇ ॥ ਚਾਕਰ ਏਕ ਨਪੁੰ ਚਾਨੇ ॥ ਅਥੇ ਦੇ ਸੋ ਸੋਰਠੇ ॥ ੧੬ ॥

ਪਕੀਸੁਤ ਅਨਾਤੁਤੀਜਹ ॥ ੬ ॥ ਅਨਤਹੀ ਬੰਸਨਿਕਗਾਨਾ
 ਬਲਾਦੁੰਨਿਹਤਮਗਾ ॥ ਐਸਾ ਬਨਤਵਨਕਹਲਗਾ ਮੰਡਰ
 ਹਾਪਗੁਵੈਕਨਭਗਾ ॥ ੭ ॥ ਜਕੁੰਮਗੀਦੁੰਨਿਹਤ ॥ ਦੁੰਨਿਵੈ
 ਇਹੰਤ ਬਿਚਗਾ ਬਿਨੁਪੁਛੇਪਿਤੁਇਹੰਮਾ ਬਠਿਐ ॥ ਨਤਕ
 ਮਠਿਕਟਗੀਮਠਿਐ ॥ ੮ ॥ ਤਬਲਗੁਕੁਪਤਿਖਤੁਰਭਯੋ ॥ ਮਿਗ
 ਕੇਸਹਿਤਤੁੰਚਲਿਯੋ ॥ ਸੋਮਿਗਰਜਸੁਤਨਿਕਹਿਦਯੋ ॥
 ਸੀਤਲਬਥਿਤੁੰਲੈਪਿਯੋ ॥ ੯ ॥ ਬਾਧਾਬਜਏਕੁਮਕੇਤ
 ਗਸੇਵਤਭਿਐ ॥ ਭੂਪਸੁਮਾਤਗਾਰਜਕੁੰਅਰਨੇਪਾਤਪਛਾ
 ਨਾਸਾਖਿਅਨੇਸੇਅਸਕਿਯਾਬਖਾਨਾ ॥ ੧੦ ॥ ਮਦਰਾਬੁਤੁਤੁੰਤੁੰ
 ਅਗਮਗਯੋ ॥ ਸਾਤਬਥਜੇਤੁੰਤੁੰਚੁਅਯੋ ॥ ਆਪਨਸਹਿਤਸ
 ਥਿਨੇਕੋਪਿਯਾਇਆ ॥ ਥਿਕਮਤਕਹਿਦਈਸੁਵਇ ॥ ੧੧ ॥ ਜਬ
 ਜਸਤੇਤਈਦਿਵਨੀਸੇਏਸਕਲਪਹੁਮਾਜਾਨੀ ॥ ਦੁੰਨਿਸ
 ਨਈਲਈਮੰਗਇਆ ॥ ਪਗੀਨਦੀਸੈਧਸੀਚਨਾਇ ॥ ੧੨ ॥ ਭਰਭ
 ਰਤਅਈਤੇਤਹੰ ॥ ਸੇਵਤੁੰਤੁੰਨਗਪਿਪਛਹੰ ॥ ਪਕਰਿਪ੍ਰਵ
 ਤਿਹੰਦਿਯਾਜਗਾਇਆ ॥ ਅਜਾਚਰਮੁਲਿਯਾਚਕਾਇ ॥ ੧੩ ॥ ਭੁ
 ਪਤਿਲਿਯਾਚਕਾਇਸਨਾਈ ॥ ਸਹਿਤਾਬੀਚਬਹੀਪਨਿਜਾ
 ਈ ॥ ਤਰਤਰਤਤਜਿਅਪਨੇਦੇਸਸਪ੍ਰਪਤਭਈਤਿਹੰਦੇਸ
 ਨੇਸਾ ॥ ੧੪ ॥ ਜਬਕਿਛੁਸੁਪਿਸਾਖਿਅਨਤਿਨਪਾਈ ॥ ਨਿਸੇ
 ਵੇਹੰਗੀਠਹਈ ॥ ਮਦਸੋਭਈਜਨੁਮਤਵਗੀ ॥ ਭੁਬਿਮੁਈ
 ਵੇਊਰਾਜਦੁਲਗੀ ॥ ੧੫ ॥ ਵੇਵੇਉਨਿਪਸੰਗਗਈਆਪਕ
 ਹਿਏਹਰਖਾਤਿ ॥ ਅਜਾਚਰਮਪਗੁਪਥਰਦੁੰਨਿਅਨਚਲਾਬ

ਜੋਤਿ ॥੫॥ ਇਤਿ ਸ੍ਰੋਤ ਰਿਤ ਪਾਪਿ ਨੇਤਿ ਯਾਚ ਰਿਤ ਮੰਤ੍ਰੀ
 ਰੂਪ ਸੰਬਾਦੇ ਤੀਨ ਸੋਚੋ ਆਣੀ ਮਚਾਰੇ ਤਸਮਾਪਤ ਮਸਤਕੁ ॥
 ਸੁਤੁ ॥੩੪੪॥ ॥ਅਫਜ਼ੀ॥ ਚੋਪਈ॥ ਹਰੁ ਦੁ
 ਗਇਕ ਸੁਨਾਨਿ ਪਾਲਾ ਤੇਜ ਵਨ ਦੁਤਿ ਮਨ ਛਿਤ ਲਾ ਸ੍ਰੀਗ
 ਰੰਗ ਮਤੀ ਤਿਹ ਜਾਈ॥ ਜਿਹ ਸਮੁਦੁ ਸਗਿ ਬਿਪਿਨ ਬਨਾਈ॥
 ਜਬ ਵਤੁ ਤਰਿ ਤਰੁਨ ਅਤਿ ਭਈ॥ ਭੁਪ ਸੈਨਾ ਜਾਨਿ ਪਦਈ
 ਸਿੰਗਰ ਭੀ ਭਰਿ ਜਬ ਆਈ॥ ਲਾਖਿ ਚੰਦ੍ਰਾ ਲਿਖ ਅਪਿ ਕਲੁ
 ਭਈ॥ ਰੂਪ ਭੋ ਸ੍ਰੋਤ ਰੀਤਿ ਪਾ ਬੁਲਾਈ॥ ਨਿਪ ਸੋਭੰਗ ਕਥਾ
 ਬਿਸਰਾਈ॥ ਭੋਨਿ ਦਿਵਸ ਤਹ ਲੇਤ ਬੁਲਾਈ॥ ਅਤਿ ਅਤਿ
 ਰੂਪ ਤਿਕਰੁ ਤਬ ਲਈ॥ ੩॥ ਰਸ ਤਰਸਤ ਐਸੇ ਸਿਰਿ ਗਈ॥ ਜ
 ਨੁਕਰਿ ਨ ਛਿਤ ਕਨਕੀ ਭਈ॥ ਸਭ ਬਿਤ ਤਕਹਿ ਤਤਿ ਸਿ
 ਖੋਯੋ ਸੇਵਤ ਸ੍ਰੀ ਭੁਪ ਕਹੰ ਪਾਯੋ॥ ਯਾਤ ਜਗਨ ਕੇ ਕੰਜ
 ਸਿਧਾਈ॥ ਅਗੋਰ ਖਿਣੈ ਨਿਜ ਗਈ॥ ਜਬੋ ਚਿਤ ਪਥ ਬੋਰੀ
 ਜਾਈ॥ ਚੁਹੰ ਭਿਕਵਿਖ ਅਭਿਲਾਸਿ ॥੫॥ ਚੋਰੀ ਦਿਸ ਅਗਿ
 ਨ ਜਬ ਲਗੀ॥ ਤਬ ਹੀ ਉਤਰਿ ਚਿਤ ਤੇਭ ਗੀ॥ ਲੋਗਨ ਚਰਿ
 ਚਕਿ ਯਾਨਹਿ ਜੰਘੀ॥ ਵੀਨੀ ਤਿਸੀ ਚੰਦ੍ਰਾ ਰਹਿ ਗਈ॥ ੬॥ ਯੋਭ
 ਲਭੈ ਲਭਿਕ ਨਿਯਨ ਗਈ॥ ਕਿਨੁ ਨ ਥਾਤੁ ਹਿਲਾਖਿ ਲ
 ਈ॥ ਨਰਿ ਅਪਿ ਕਮਨੁ ਹਰਖ ਬੰਢੋਗਾ॥ ਚਤੁਰੁ ਤੀਸੇਈ ਪ
 ਭਿਧ ਯੋਗ॥ ਤਬ ਤੇ ਆਜ ਲਗੇ ਉਹਿ ਦੇਸਾ॥ ਮਰਤੁ ਤਿਯ
 ਕੋ ਪੁਸ਼ਪ ਨੇਸਾ॥ ਕਠ ਤਕੇ ਭਿਤ ਧਿਜਰਾ ਵਤਾ॥ ਭਾਖਿ ਸਕ
 ਤਨਹਿ ਬੰਢੋ ਲਜਾ ਵਤਾ॥ ਯੋਧੇ ਹਰਾ॥ ਤਿਹ ਗੀ ਕੇ ਪ੍ਰਤਿ ਬ

Digitized by Panjab Digital Library | www.panjabdigilib.org

ਤੀਨਗਭਇਕੋਸੇਐ॥ ਇਸਕਸੈਨਗਜਤਹੁਕੋਐ॥ ਸੀਗਜਗਾ
 ਹਮਤੀਤਿਹੰਗੀ॥ ਜਾਸਮਕੁਹੰਨਗਜਕਮਰੀ॥ ੨॥ ਇਕਰਨੁ
 ਲਹਸੈਨਨਿਪਤਿਤੰ॥ ਜਾਸਮਉਪਜਾਦੁਤਿਅਨਮੰਹਿਮਚੰ
 ॥ ਮਹਾਸੁਰਮੁੰਦਰਪਨੇ॥ ਜਨਅਵਤਰਮਦਨਕੋਥਨੇ॥ ੩॥
 ਸੋਨਿਪਇਕਦਿਨਚੜ੍ਹਾਸਿਕਥਾ॥ ਮਥਤੋਰੇਫੀਛਵੀਖਥਾ॥ ਇਸ
 ਕਵਤੀਨਗਰਤਰਨਿਕਸਾ॥ ਪ੍ਰਭਾਬਿਲੋਕਨਗਰਕੀਬਿਗਸਾ॥
 ੪॥ ਅਸਮੁੰਦਰੀਜਿਹੰਨਿਪਕੀਨਗਰੀ॥ ਕਸੁੰਦ੍ਰੈਰਿਹੰਨਰਿਉਜ
 ਗਰੀ॥ ਜਿਹੰਤਿਹੰਬਿਧਿਤਿਹੰਪਨਿਹੰਯੈ॥ ਨਤਰਮਤਿਥਾਇਹੀ
 ਹੈਮਰੀਯੈ॥ ੫॥ ਬਸਤੁਤਿਹੰਮੇਥਲਾਡਗੀ॥ ਭੁਖਨੋਛੋਮਿਥਿਭੁ
 ਤਸੇਵਗੀ॥ ਸਭਤਨਭੇਖਅਤਿਥਕਾਧਾ॥ ਅਸਨਅਨੁਵਰ
 ਤਿਹੰਮਾ॥ ੬॥ ਕੇਤਿਕਥਾਸਤੰਥੀਤਿਐ॥ ਸਤਰਨਿਕੇਵਰਸ
 ਨਪਏ॥ ਕਿਤਕਦਿਨਨਪਤਿਬਿਥਨਿਹਾ॥ ਚਤੁਰਭੇਦਸਭਗ
 ਯੋਥਿਰਾ॥ ੭॥ ਤੁਨੀਖਰੀਸਦਨਅਨੰਦਗੀ॥ ਜਲਪ੍ਰਤਿਥਿ
 ਬਪਗਤਿਹੰਸੁੰਦਗਤਹੰਸੁਘਗਤਿਹੰਫਨਿਹਾ॥ ਜਾਨਿਗਯੋ
 ਸਭਭੇਦਸੁਧਾ॥ ੮॥ ਤਿਯਹੰਤਾਨਿਪਤਿਬਿਥਲਾਧਾਜਥਾ॥
 ਇਹਿਥਿਧਿਕਾਰਿਤਭੀਤਰਤਥਾ॥ ਇਹੰਜਨਿਯਤਕੇਈਰ
 ਜਕਮਥਾ॥ ਪਰਬਤੀਸੰਗਿਕੋਅਵਤਰਾ॥ ੯॥ ਰਨੀਬੋਲਿਸੁ
 ਰੀਗੀਲੀਨਾ॥ ਅਤਿਹੰਦਰਬਗੁਪਤਤਿਹੰਦੀਨਾ॥ ਨਿਜਗਿਹੰ
 ਭੀਤਰਸੁੰਗਦਿਵਈ॥ ਕਛੀਤਹੰਨਾਕਿਨੁਹੰਪਈ॥ ੧੦॥ ਦੋਹਰ
 ॥ ਸਥੀਤਿਸੀਯਗੁਪਤੀਤਹੰਪੁੰਦੀਜਾਇਗਹਿਜਾਧਾਨਿਤੋ
 ਲੋਗਈ॥ ਚਲਨਭੁਪਥੀਪਥੀ॥ ੧੧॥ ਚੋਪਈ॥ ਗਹਿਨਿਪਕੋਲੈ

ਗਈ ਸੀ ਖੀਤਾਂ ॥ ੪੧ ॥ ਤੀ ਬਿਲੇ ਕਤ ਮਰ ਜਾਂਗਾ ਦਿਖਾ ਮਿਲਾ
 ਇਸੇ ॥ ਕੋਇ ਨਾ ॥ ਮਨ ਮਾਨਤ ਗਤਿ ਕਰੀ ਦੁਹੰਤਿ ਨਾ ॥ ੪੨ ॥
 ਭਾਤਿ ਭੀ ਚਿੰਤਾ ਨ ਦੁਹੰਤਿ ਨਾ ॥ ਅਨਿਕ ਅਨਿਕ ਅਸਨ ਤਿਥੀ
 ਦੀਨਾ ॥ ਅਸਲੁ ਬਧਾ ਜਾ ਕੇ ਚਿੰਤਾ ॥ ਜਸੁ ਸੁਨਿ ਜਨੁ ਸੁਨ ਸੁ
 ਵਨ ਕਾ ਬਿੰਤਾ ॥ ੪੩ ॥ ਭੀ ਕਤ ਬਚਨ ਸੁਨ ਮੀਤਾ ॥ ਤੇ ਸੋ ਬੰ
 ਧਾ ਮਾ ਚੀਤਾ ॥ ਜਬ ਤੇਤ ਵਪੁ ਤਿ ਬਿੰਬੁ ਨਿਹਾ ॥ ਤਬ ਤੇ
 ਮਨ ਹਠਿ ਪਕਿਓ ਮਥਾ ॥ ੪੪ ॥ ਨਿਤ ਪਤਿ ਕਹੈ ਤੁਮੀ ਸੰਗ ਜਾਉ ॥
 ਮੰਤ ਪਤ ਕਾ ਕੰਨ ਨ ਦਿਖਾਉ ॥ ਅਬ ਪਿਯ ਕਿਛੁ ਅਸ ਚਰਿਤ ਬ
 ਨੈਯੋ ॥ ਲੋ ਜਹੈ ਰੋਹਿ ਪਤਿ ਪੈਯੋ ॥ ੪੫ ॥ ਛੇ ਭਿਕਖਾ ਡਿਹੁ ਭੁਪੁ ਸੁਨ
 ਈ ॥ ਨਿਜੁ ਨਿਪਤਾ ਕੀ ਕਥੁ ॥ ਭਈ ॥ ਮੈਂ ਹੋ ਮਥਾ ਸਦੇ ਸੋ ਕਰ ਜਾਤਿ
 ਰਿਤ ਭੋਲਾ ਮਤਿ ਬੋਲਾ ॥ ੪੬ ॥ ਨੇਤ ਨਹੀ ॥ ਮੈਂ ਹੋ ਮਥਾ ਸਦੇ
 ਪਤਿ ਬਿੰਬੁ ॥ ਮੈਂ ਹੋ ਮਥਾ ਸਦੇ ॥ ੪੭ ॥ ਲਖਿ ਪੀਯ ਜਨੁ ਮ
 ਰਹਾ ॥ ਮੁੰਗੇ ਖੋਰਿ ਸਾਖਿ ॥ ਨ ਅਸ ਕਤਾ ਸਿਗਹਿ ॥ ਮੁਹਿ ਗੀਤ ਰਿ
 ਹੀ ॥ ਚਹਤ ਬੋਲੁ ਸੋ ਬੋਲੀ ਪਿਆਰੀ ॥ ੪੮ ॥ ਦੁਹੰ ਬੈਠਿ ਇਕ ਮੰਤ ਬਿ
 ਰਹਾ ॥ ਮੈਂ ਜਾ ਲਖਿ ਗਏ ਰਖ ਵਧਾ ॥ ਪਿਯ ਪਰਾਇਗਿ ॥ ਐਸੁ
 ਚੰਭੀ ਲੋਨ ਲੋਤ ਨਿਪੁ ਸੁਤਾ ਤਿਹੀ ॥ ੪੯ ॥ ਸੁਨਤ ਸੁਵਨ ਸਭ ਜਾ
 ਨ ਮਿਲਿਆ ਏ ॥ ਅਨਿਤ ਵਨ ਕਹੰ ਬਚਨ ਸੁਨ ਏ ॥ ਕਿਹੰ ਨਿਮਿਤ
 ਚਾਤੁ ਰੰਦੇ ਹੀ ॥ ਸੁਨਿ ਜਾ ਕੀ ਨਹਿ ਸਨੈ ॥ ੫੦ ॥ ਸੁਨਿ ਜਾ ਇਕ
 ਦਿਜ ਮਹਿ ॥ ਮਹਿ ਲੋਨ ਲੋਤ ਬੀਸਾ ਚਿਕੁੰਤੁ ॥ ਜੁਪਨਾ
 ਮਹਿ ਪਾ ਮਨਿ ਹਰਾ ॥ ਸੋ ਸਭ ਗਾਇਗੇ ਮਹਿ ॥ ੫੧ ॥ ਹੋਰਿ ਸੋ

ਸਭਏਕਨਮਾਨੀ॥ ਪਸੀਭੋਹੇਭੀਤਰਨੀ॥ ਅਸਪਸਲੈਲੋਨ
 ਬਿਥੋਗੋਜੇਪੁਨੁਤੋਗੋਸਿਤਰੋਗੋ॥ ੨੨॥ ਸੁਗੰਗਸੁਗੰਗਨੀ
 ਤਹਾਂਏ॥ ਬੈਠੇਜਹਾਂਮੀਤਸੁਖਦਈ॥ ਤਥੇਸੰਗਲੈਤਹੀ
 ਸਿਪਸੀ॥ ਮੁਝਲੋਗਕਛੁਗਤਨਬਿਚਰੀ॥ ੨੩॥ ਪਾਇਓ
 ਸੀਚਰਿਤਪਾਇਨਾ॥ ੨੪॥ ਚਾਹੇਤੋਮੰਤ੍ਰੀਤਪਸੰਬਾਦੋ
 ਨਸੋਸੈਤਲੀਸਚਰਿਤਸਮਾਪਤਮਸਤਸਭਮਸਗਾ
 ੨੪॥ ॥ ਅਛੀ॥ ਚੋਪਈ॥ ਜਹੰਮਰਿਸ
 ਉਤਰਾਸੁਨੀ॥ ਰਾਜਾਤਹਿਕਬਸਤੋਥੋਗਨੀ॥ ਕਲਗੀਰ
 ਇਜਾਤਜਗਭਖਤਾਨਨਾਂਦੇਸਕਾਨਿਤਿਹੰਥਤਾ॥ ੨੫॥
 ਸੀਤਮਤੀਤਿਹੰਨਾਗਿਥੀਜੋ॥ ਜਾਹਿਬਿਲੋਕਿਚੰਦ੍ਰਮੰ
 ਲਾਜੋ॥ ਤਕੀਏਕਲਾਛਿਮਿਨਿਦਾਸੀ॥ ਦੁਰਬਲਦੇਹ
 ਘੜੀਅਥਿਨਾਸੀ॥ ੨੬॥ ਤੁਸੀਨਹਿਤਿਅਤਿਮਨੈ॥
 ਮੁਝਨਹਨੀਕਿਆਪਛਨੈ॥ ਗੁਪਤਲੇਤਦਾਸੀਸੁਛਿਮ
 ਣੀ॥ ਬੁਝੀਬੁਝੀਤਿਹੰਦੇਤਉਗੰਧੀ॥ ੨੭॥ ਤਿਹੰਨੀਅਪਨੀ
 ਕਰਿਮਨੈ॥ ਮੁਖਤਹਿਜਸਸਨਜਨੈ॥ ਪਰੈਬਾਤਤਕੇ
 ਜੇਸਵਨਨਾ॥ ਲਿਖਿਪਠਵੈਤਤਛਿਨਹਾਜਾਤਨ॥ ੨੮॥
 ਤੇਦੇਇਦਾਸੀਕਿਭਈ॥ ਬਿਰਧਦੰਤਕਿਛੁਕਹਨਜਾਈ॥
 ਸਿਆਮਬਰਨਇਕਦੁਤਿਅਕੁਪਾ॥ ਆਖੈਜਨਸੁਰਨਦੇ
 ਕੁਪਾ॥ ੨੯॥ ਬਗਲਗੀਧਿਤਿਨਤੋਅਤਿਅਵੈ॥ ਬੈਠਨਨਿਕ
 ਟਨਕੇਈਪਵੈ॥ ਚੇਗੀਭਾਤਜਾਨਿਹਿਤਮਨੈ॥ ਮੁਝਿਨਹਿ
 ਕਿਛੁਕਿਆਨਜਾਨੈ॥ ੩੦॥ ਤਿਹੰਇਕਹਤੀਜਟਕੀਨਗਿ

ਮੈਨਕਰਤਤਿਹੰਨਾਮਉਚਾਗੀਜਤਿਹੰਨਾਸਚੇਗਿਸੁਨਿਪਵੈ॥
 ਤਹਿਤੰਤਹਿਟੁਕਾਜਵੈ॥੧॥ਤਿਨਇਸਤੀਇਹੰਤਿਥਿਚਰੀ
 ॥ਦਸੀਮੁਕ੍ਤਿਹਿਦੈਮਹਿਪਗੀ॥ਤਇਖਰਚੁਕਕੁਮਾਤਤੋਗਾਗੁ
 ਤਜਪਠੈਕਰਕਰਿਮੇਰੇ॥੮॥ਤਬਚੇਗੀਐਸੋਤਿਨਕਿਯੋਗਰਿਰ
 ਰਬੰਭੇਜਨਮਹਿਦੋਯੋ॥ਤਇਨਿਮਤਿਖਰਚੀਪਰਦਈ॥ਸੋਲੈਨ
 ਸਿਰਬਧਪਗਈ॥੯॥ਅਧੇਧਨਤਿਹੰਤੁਤਨਦੀਨਾ॥ਅਧੇਕਾ
 ਚਮਾਪਤਿਯਾਈਨਾ॥ਮੁਖਚੇਗੀਭੇਦਨਪਵੈ॥ਇਹੰਚਰਿਤੁਤ
 ਨਮੁੰਗਮੁੰਡਵੈ॥੧੦॥੧੧॥ਇਤਿਸ੍ਰੀਚਰਿਤਪਾਖਿਸੇਤਿਪਛਚ
 ਛਕਾਛਾਤੁਸਮੰਥਾਦੇਤਕਸਿਨਰਤੰਛਥੇਸਚਾਤਸਮਾਖ
 ਚਮਸੰਧੁ॥ਤੀਮਾਤੁ॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਗੋਕਪਛਾਇਕਸੁਨਾਨੇਸਾਮਾਨਤਿਅੰਸਮਕਲਤਿਹੰਦੇਸ
 ॥ਗੋਰਦੇਈਨਭਿਭੇਸੋਘੋਗੋਰਵਤੀਪਗਤਿਹੰਕੋਘੋ॥੧॥ਤ
 ਕੀਤਿਪਾਸੀਚਸੇਤੀਭਿਤਾ॥ਤੁਈਬੁਧੀਯਜਨਤਮੁਕ੍ਤਿਮਤਿਯ
 ਇਕਦਿਨਭੇਦੁਪਲਾਖਿਲਯੋ॥ਤੀਸਤਜਗਤੁਰਤਭਜਿ
 ਗਯੋ॥੨॥ਗੋਰਦੇਇਕਚਰਿਤੁਚਨੇਯੋ॥ਲਾਖਾਇਕਦਿਖਿਤਰੰ
 ਪਠੇਯੋ॥ਇਕਚਾਕੀਜਨਸੁਗੀਤਾਸੇਤੋਕਠਹੰਯੋਮੀਤਾ
 ॥੩॥ਤਿਸਮੁਖਤੋਦਿਖਿਯਿਖਪਠਈ॥ਜਹੰਤੁਤੇਅਪਨੇ
 ਸੁਖਦਈ॥ਕ੍ਰੋਦਿਨਰਮਤਇਹੰਤੇਹਨਾ॥ਕੈਕਪਛਵਤੁਹ
 ਅਭਲੈਨਾ॥੪॥ਸੋਪਤੀਨਿਪਕੇਕਛਿਅਈ॥ਜਨਮੇਰਿਸੁਗੀਤ
 ਪਠਈ॥ਜਾਨੁਨਿਜੁਤਿਕਭੇਦਨਪਯੋ॥ਜੇਹੰਤਿਗਤਿਹੰ
 ਸਾਥਗਵੇਯੋ॥੫॥ਸੁਖਹੁੰਡੋਤੋਰਪਛਨਤਾ॥ਤਿਪਕੀ

ਪਾਤਸਤਿਕਰਿਜਨਤਮੁ ਮੁਕੁਤਾ ਵਕਛੁ ਕਿਯਨਜਨੀ॥ ਇਹੋ ਬਿਧਿ
 ਮੁਰਿਮੁ ਭਿਗੀਰਨੀ॥ ੬॥ ੧॥ ਇਤਿ ਸ੍ਰੀ ਚਾਰ੍ਧਪਖਿਯਨਤ੍ਰਿਯਾ
 ਚਰਿਤ੍ਰੇ ਮੰਤ੍ਰਿ ਰੂਪਸੰਬਾਦੇ ਤੇ ਨਸੰ ਉਨਚ ਸਚਰਿਤ੍ਰ ਸਮਾਪਤ
 ਮਸਤ ਸੁਤ ਸਮਤੁ॥ ੩੪੬॥ ॥ ਅਯਨੀ॥ ਚੈਪਈ॥ ਸੁ
 ਨਰਜਾਇਕ ਕਥਾ ਪ੍ਰਕਾਸੀ॥ ਤੁ ਮਹੇਜਿਯਕਾ ਭਗਮ ਬਿਨਾਸੀ॥ ਓਗ੍ਰ
 ਵਤ ਇਕਸੁਨਿਯਤਰਾ ਜਾ॥ ਓਗ੍ਰ ਵਤੀ ਨਗਰਿ ਜਿਠੋ ਛਾਜਾ॥ ੧॥
 ਓਗ੍ਰ ਦੇਇਤਿ ਤੰਧਾ ਮੁਦਲਗੀ॥ ਬ੍ਰਹਮ ਬਿਸਨਸਿਵਤਿ ਤੁਸ
 ਵਗੀ॥ ਅਵਰਨ ਅਸਕੇਈ ਨਹਿ ਬਨਈ॥ ਜੈ ਸੀਯਹਰਾ ਜਾ
 ਕੀਈ॥ ੨॥ ਅਜ ਬਗਾਇਕੁ ਤਹੰ ਖਤਰੇਟਾ॥ ਇਸਕੁ ਸੁਸ
 ਕਕੇ ਸਾਥਲ ਪੇਟਾ॥ ਰਾਜ ਸੁਤਾ ਜਬਤਿ ਤਲਖਿ ਪਯੋ॥ ਪੈਰ
 ਸਹਚਰੀ ਪਕਰਿ ਮੰਗਯੋ॥ ੩॥ ਕਾਮਭੋਗ ਮਨਾਤਿ ਤੰ ਸੰਗਾ ਲ
 ਪਟਿਲ ਪਟਿਤ ਕੇਤਰ ਅੰਗਾ॥ ਚਿਨਏ ਕਛੈ ਲਨੇ ਛੋਰਾ ਭਾਵੈ
 ॥ ਮਾਤ ਪਿਤਾ ਤੇ ਅਧਿਕ ਡਰਾਵੈ॥ ੪॥ ਇਕ ਦਿਨ ਕਗੀ ਸਭਾ ਮਿ
 ਜਮਨੀ॥ ਸੰਬੁਲ ਖਰਬਰਿ ਕਹਿ ਯਾਨੀ॥ ਰਾਜ ਰਾਨੀ ਸਹਿ
 ਤ ਬੁਲਾਏ॥ ਦੈ ਦੋ ਉਬਿਖਿ ਸੁਗਪਠਾਏ॥ ੫॥ ਅਪੁਸਭ
 ਨਪਤਿ ਐਸ ਉਚਰਾ॥ ਬਹੁਦੀਨੁ ਮੁਹਿ ਕਹੰਤਿ ਪੁਰਾ ਰਾਨੀ
 ਸਹਿਤ ਨਗਾਧ ਪਘਾਏ॥ ਸੁਭ ਨਕੇ ਸਭ ਅੰਗ ਬਨਾਏ॥ ੬॥
 ਅਧਿਕ ਮਯੋਸੇ ਪਰਸਿਵ ਕੀਨੀ॥ ਰਾਜ ਸਮੰਗੀ ਸਭ ਮੁਹਿ
 ਦੀਨੀ॥ ਭੇਰ ਅਭੇਰ ਨਕਾ ਪਘਾਏ॥ ਸੀਸ ਸੁਤਾ ਕੇ ਛੱਤ ਛਿ
 ਰੇਯੋ॥ ੭॥ ਕਿਤਕ ਦਿਵਸ ਇਹੋ ਭੀਤਿ ਬਿਤਾਈ॥ ਰੋਮ ਮਿਤ
 ਕੇ ਦੁਹਿ ਕਰਾਈ॥ ਤਿਯ ਕੇ ਬਸਤ੍ਰ ਸਕਲ ਦੈਵੇ ਕੀ॥ ਬਹਿ

ਆਨਿਐਇਸਤੀਕਥੇਤਕੈ॥੧੦੨੦॥ਮਾਤਪਿਤਾਹਨਿ
 ਪੁਰਖਬਨਿਬਧਿਯੋਮਿਤ੍ਰਪ੍ਰਿਯੋਸੇਇ॥ਰਾਜਕਰਇੱਛ
 ਲਭਏਭੇਦਨਪਾਵਤਕੋਇ॥੧੦੨੧॥ਇਤਸ੍ਰੀਚਰੇਤ੍ਰਪ
 ਖਿਆਨਾਤ੍ਰਯਾਚਾਰੇਮੰਖੀਤਪਸੰਬਾਵਭੀਨਸਉਪਚਾ
 ਸਚਾਰੇਤਸਮਾਪਤਮਸਤਮਤਮਸਤਾ॥੧੦੨੨॥
 ਅਛੀ॥ ਚੰਪਈ॥ਸੁਜਨਾਵਤੀਨਗਰਇਕਪੁਰਬਾ
 ਸਭਸਤਨਤੋਂਤੋਅਪੁਰਬਾ॥ਸਿੰਘਸੁਜਨਤਤਕੋਰਾ
 ਜਾ॥ਜਿਹਸਮਥਿਪਨੈਅੰਗਨਸਾਜਾ॥੧੦੨੩॥ਸ੍ਰੀਨਵਜੇਬਨ
 ਦੇਤਿਹੰਨਗੀ॥ਘਰੀਨਜਿਹੰਮੀਬ੍ਰਹਮਕਮਮੀ॥ਜੇਅ
 ਬਲਾਤਿਹੰਗੁਪਨਿਹੰਗੈ॥ਮਨਬਚਕਮਇਹੰਭੀਤਓਚ
 ਗੈ॥੧੦੨੪॥ਇਤ੍ਰਪੰਮਹੈਐਸਨਨਗੀ॥ਜੈਸੀਨਿਪਕੀਨਗੀਨਿਹਾ
 ਗੀ॥ਅਸਸੁੰਦਰਇਕਸਹੁਸੁਪੁਤਾ॥ਜਿਹੰਲਖਿਪੁਭਲ
 ਜਤਪੁਰੁਤਾ॥੧੦੨੫॥ਇਤ੍ਰਪਨਿਪਗੀਤੁਗਨਿਕੇਕਨਨਾ॥ਤਬ
 ਤੋਲਗੀਚਟਪਟੀਭਾਮਿਨਿ॥ਜਤਨਕਵਨੇਸੋਆਜਸੁਪਾ
 ਗੀਵਹਿਸੁੰਦਰਕੰਨੈਨਨਿਹੰਗੀ॥੧੦੨੬॥ਨਗਰਫਿਛੋਰਨਗਿਛਿ
 ਰਯੋਸਭਹਿਨਕਹੰਇਹੰਭੀਤਸੁਨਯੋ॥ਉਚਨੀਚਕੋਈ
 ਹਨਨਯਵੈ॥ਪ੍ਰਤਕਲਭੇਜਸਕਪਵੈ॥੧੦੨੭॥ਜੈਬ
 ਤਕਛੁਨਹੀਜਾਨੀ॥ਨਿਵਤਾਵਿਛੋਲਾਖਿਐਅਭਿਮਾਨੀ॥ਭੀ
 ਤਿਭੀਤਿਪਕਵਨਪਕਵੈ॥ਉਚਨੀਚਸਭਨਿਵਤਿਭਾ
 ਲਏ॥੧੦੨੮॥ਭੇਜਨਖਸੁੰਦਰਹਿਬਿਗਸਹਿ॥ਤਿਯਕੀਤਿ
 ਸਟਿਤੋਰੁਨਿਕਸੁਹਿ॥ਐਠੀਏਚਬਯੋਤਹੰ॥ਬੈਠਿਭੇ

੩

ਖੇਰੀਨੀਜੀ ॥ ੧ ॥ ਰਾਨੀਨਿਗਖਿਚੀਨਤਿਹੰਗਈ॥ ਬੁਝਿਓ
 ਤਹਿਸਰਤਤਭਈ॥ ਪਨਿਪਨਿਮੁਖਤੇਬੁਝਿਓਚਰਾ॥ ਜਿ
 ਹੰਕਰਤੇਇਹੁੰਕਅਰੁਸੁਪਰਾ॥ ੧ ॥ ਲੀਨਸਖੀਪਰਾਇਤਿਸੈਘ
 ਗਿ॥ ਕਮਭੋਗਕਿਲਪਟਿਲਪਟਿਕਹਿ॥ ਏਕਤੁਰਨਅਰੁਭੋ
 ਗਚਕੁਈ॥ ਚਰਿਪਹਗਨਿਸਨਰਿਬਜਾਈ॥ ੨ ॥ ਐਂਗੀਸੋਬੰ
 ਪਿਗਯੋਸਨੇਹਾ॥ ਜਮੁਹਿਕਹਿੰਨਾਵਤੇਨੇਹਾ॥ ਭੇਦਸਿਖੇਤਿ
 ਹੰਧਮਪਰਯੋ॥ ਆਪਿਰੈਨਰੇਸੰਹਿਘਯੋ॥ ੧੦ ॥ ਪ੍ਰਤਚਲੀ
 ਜਰਥੇਕੇਕਾਜਾ॥ ਰਬਲੁਟਵਤਨਕਿਨਿਲਜਾ॥ ਇਸਦਿ
 ਬੰਪਸਭਕੀਅਸਕਰੀ॥ ਸਭਹੁੰਲਖਅਬਲਾਜਰਿਮਰੀ॥
 ੧੧ ॥ ਨਿਕਸਜਰਸੰਗੀਆਪਸਿਪਰੀ॥ ਭੇਦਨਲਥੇਪੁਰਖਅ
 ਰੁਨਗੀ॥ ਇਸਦਿਬੰਧਿਕਰਤੀਸਭਭਈ॥ ਮੁੰਡਿਮੁੰਡਿਸਭਹਿਨ
 ਕੇਗਈ॥ ੧੨ ॥ ੧ ॥ ਇਹੁੰਮੀਦਾਰੇਤਪਾਖਨਾ॥ ਤਖਾਰੇਤਮ
 ਤੀਤਪਸੰਬਾਦੇਤੀਨੇਸੋਇਕਵਨਤਰੇਤਸਮਾਪਤਮਸਤ
 ਸਭਮਸਤ॥ ੧੩ ॥ ੧ ॥ ਅਫਜੀ॥ ਚੰਪਈ॥ ਸੁਨੇ
 ਭੁਪਇਕਕੋਕਹਾਨੀ॥ ਕਿਨਹੁੰਸੁਨੀਨਅਗੋਜਨੀ॥ ਭੁਪ
 ਸੁਬਸਤਸੈਨਇਕਸੋਹੈ॥ ਤਕੇਸਮਨਨਗਪਿਪਕੋਹੈ॥ ੧੪
 ਧੰਮਸੁਬਸਤਮਤੀਤਿਹੰਗਈ॥ ਬਸਤਵਤੀਨਗਰਿਓਜਿ
 ਯਾਗੀ॥ ਅਵਲਚੰਦਤਿਹੰਗਇਕਰਵਤਾ॥ ਰਾਨੀਸੁਨਾਏਕ
 ਦਿਨਗਵਤਾ॥ ੧੫ ॥ ਬਧਗਿਓਤਸੋਐਸਸਨੇਹਾ॥ ਜੈਸਸਵ
 ਨਕੇਬਸਤਮੇਹਾ॥ ਏਕਜਤਨਤਿਹੰਗਰਿਬਨਯੋ॥ ਪਰੇ
 ਸਖੀਤਿਹੰਬੇਲਪਰਯੋ॥ ੧੬ ॥ ਕਮਭੋਗਤਸੀਇਕੁਕੀਨ

ਭੀਤੀਭੀਤੀਪਕੇਸੁਲੀਨਾਸਾਜਪਦਸਬਹੀਜਚਿ
 ਸਮਿਧੀ। ਤਕੇਹਥਬਚਿਜਿਅੰਤਰਿਧੀ॥੪॥ ਸਭਅਤੀ
 ਬਗਿਹਨਿਛਤਿਪਠਏ॥ ਬਸਭੁਭਵੇਤਿਹਪਠਿਏ
 ॥ ਅਪੁਰਬਸਤੁਕਹੈਪਠਿਕੇ॥ ਜਾਤੁਛਈਤਿਹਸਾਬ
 ਨਿਕਰਕੈ॥੫॥ ਚੋਬਰੰਗਕਿਨਹੈਨਹਦਈਸਭਹੀਨਕ
 ਸਿੰਜਗੀਠਹਈ॥ ਜਬਛੁਜਛਕੇਸਭੁਭਈ॥ ਤ
 ਬਰਜੈਪਛੇਸੁਪਿਲਈ॥੬॥ ॥੧॥ ॥ ਸਾਚਭੰਡਪ
 ਥਿ॥ ਜੇਤ੍ਰਿਮਾਭਰਿਤੇ॥ ਤੀਕਪਸਬਰੇਤੀਨੇਸੰਚਾਫ
 ਨਹਿਤੁਸੰਘਾਜਮਾਤੁਸੁਭਮਾਤੁ॥੭॥੪੨॥
 ॥ ਅਛਨੀ॥ ਛੀ॥ ਛੀ॥ ਇਸਕਤਬੋਲਸਹਜਹੋਸੇਤੋ
 ॥ ਇਸਕਤਬੋਲਸਹੇਸਤਹੋਕੋ॥ ਇਸਕਪੇਚਰੇਤਾਰੀ
 ਰਨੀ॥ ਸੁੰਦਰੇਮਿਦੇਸਿਮਹਿਜਨੀ॥੮॥ ਕਾਜੀਬਸਤਏ
 ਕਤਹੋਭੰਡਾ॥ ਛਿਰੀਨਨਾਮਉਜੋਧਗਾ॥ ਸਤਾਜੇਬਤੁ
 ਨਿਸਾਭਵਨਕੀ॥ ਸਮਿਕੀਸੀਦੁਤਿਲਗਤਜਵਨਕੀ॥
 ९॥ ਤਹੰਗੁਲਜਗਾਇਇਕਨਾਮ॥ ਬਕਿਤਹਤਨਿਰਖ
 ਤਜਹੰਬਾਮਾਂਸੇਕਜੀਕੀਸੁਤਾਨਿਹਗਾ॥ ਅਚਨਬਨ
 ਤਕਤਹਿਪੁਰਾ॥੧੦॥ ਤਿਤੁਜਾਇਕਸਖੀਬੁਲਾਈ॥
 ਚਾਕਹੰਕਹਭੇਦਸਮਝਾਈ॥ ਜੇਤਕਹਿਤੈਮੋਹਿਮਿਲਾ
 ਵੈ॥ ਮੁਖਮਗੈਸੇਈਬਰਪਵੈ॥੧੧॥ ਸੁਖੀਗਈਤਬਯੋਤ
 ਕਪਤਿ॥ ਅਨਮਿਲਾਇਰਹੇਤਿਨਸੁਤਮਾਤਿਭੀਤਿ
 ਭੀਤਿਦੁਰੰਗੈਬਿਲਾਸਾ॥ ਤਜਿਕੈਮਤਪਿਤਕੇਤਾਸਾ

॥५॥ असगी अटकिउदन परउनी ॥ जोगिन सवउप
 लको सवगनी ॥ गेन दिवस उतपुता निगो ॥ यनि ज
 नम करि अपन चिचो ॥ ६॥ यनि यनि उदन दिवस
 बडि बडी ॥ जिनं दिन लसतु मरी लगी ॥ अच
 कलु मै सउपा वचनै ॥ जिनं कलु पिय के संग सि
 पै ॥ ७॥ बल भेर सव पिय गिस खे ॥ गे मन सडि
 उंचरन लगी ॥ सव डी के सुदुखि कबि डी ॥ पुगखन
 गिनं जिनं उचिचो ॥ ८॥ सव डि य भे सपरा पीत मज
 बा ॥ ठाठ भे ॥ अचलति मै उच ॥ कज मुगि चितका
 जी सुतलीना ॥ मै उच उचै पडि कीना ॥ ९॥ काजी
 कदि किता बनिगी ॥ दिखि देखि कगि डि ॥ उचगी ॥
 जे आवत अपनै ॥ इगजी ॥ उच उच कतिन सकत
 कलु काजी ॥ १०॥ अउ मगे सुत की ॥ उच ॥ उमभा
 की कगि ॥ पति पगा ॥ भेर अ भेर जलु कलु नचीनी
 ॥ निरखत सउ मुग कगि दीनी ॥ ११॥ मुग कगि
 पंम वुग ॥ पुगख भे सपरा आवत भे ॥ ज
 बदिन दुति य कचे ॥ गी लगी ॥ पत सउ ॥ बडे
 उचगी ॥ १२॥ काजी कट वरे ॥ जे ॥ पुगख भे सप
 गि ॥ अउ ॥ सीग सुत काजी की ॥ सीग सुत
 उचि उचि उच ॥ ३॥ निरखत काजी सुत मु
 रि ॥ अपगि गि ॥ मरन पति कगा ॥ वरे मु

ਹਜਰਤ ਹਿਦੀਖਾਈ ਜਿਹੇ ਇਸਤ੍ਰੀ ਦੇ ਅਪਕਰਣੀ ੧੦੩੬
 ਰਖਤ ਮੁਹਰਸਤਾ ਸਤ੍ਰਹ ਸੀਕਾ ਜੀ ਸੁਤੀ ਮਤ ਵਗਿਤ ਬ
 ਸੀ। ਕੀਤੀ ਤੁਹ ਪ੍ਰੈ ਕਰਿ ਰਹੇ ॥ ਨਿਯਾਇ ਕਿਯਾ ਤੇ ਸਫਲੁ
 ਲਾਭ ੫੫੫ ॥ ਇਹ ਸੀ ਹੀ ਰਿਖਾ ਯਕੀਨੇ ਤਿਆਰ ਰਿਤ ਮ
 ਹੀ ਭੁਖਾ ਸਬਾ ਦੇ ਤਨਿ ॥ ਤੇ ਪਨ ਰਹਿ ॥ ਸਮਾਪਤਿ ਮਸਤ ਮ
 ਕਮਾਸਤਾ ॥ ਤੇ ਪੜ੍ਹ ॥ ੫੫੫ ॥ ੫੫੫ ॥ ੫੫੫ ॥ ਸੁਨ
 ਹੁਗ ਜਿਹੇ ਕਕਬਾਉ ਚਹੀ ॥ ਜਿਯ ਤੁ ਮਰ ਕੇ ਭਾਮਿ ਵਗੇ
 ਬਿਸਨ ਵਤੀ ਨਗਰ ਇਕ ਰੰਗਨਾ ॥ ਬਿਸਨ ਚੰਦ ਤੇ ਭੁਪ ਬਿ
 ਰੰਗਨਾ ॥ ੫੫੫ ॥ ਉਗ ਸਿੰਘ ਤੇ ਸੁਪੁਤ ਨਿਜੈ ॥ ਕਵਨ ਭੁਪ ਪ
 ਟਤ ਰਿਤਿ ਹੋ ਰਿਜੈ ॥ ਸੀ ਮਨ ਭੂ ਮਕ ਦੇ ਤਿਹ ਬਾਲਾ ॥ ਸੰਭ
 ਲਯੋ ਜਾ ਤੇ ਉਜਿਆਲਾ ॥ ੨ ॥ ਸੁਭ ਕਰਨ ਕੰਤਿ ਤੇ ਬਿਆ
 ਧੀ ॥ ਸੇਵਿਨ ਏਕ ਨਿਰਖਿ ਨਿਪ ਚਹੀ ॥ ਜਤਨ ਬਕਿਯੋ ਕਰਿ
 ਹਾਥਨ ਆਈ ॥ ਕੇ ਪਬ ਛਾ ਅਤਿ ਹੀ ਨਗਈ ॥ ੩ ॥ ਦੇਖੁ
 ਇਹ ਅਬਲਾ ਕਾਹਿਯਾ ॥ ਜਿਹ ਕਰਨ ਹਮ ਅਸਫਲ ਕਿ
 ਯਾ ॥ ਰਿਕੇ ਛੇਰਿ ਕਰਿ ਗਵਨ ਭਾਯੋ ॥ ਬੁਹ ਭਿਰਤ ਹਿਕ ਹਿਤ
 ਹੰਪਠ ਯੋ ॥ ੪ ॥ ਸੁਨਤ ਬਚਨ ਚਾਕਰ ਤੇ ਗਏ ॥ ਘੋਰਿ
 ਲੇਤ ਤੇ ਕਯਰ ਭਏ ॥ ਤਾ ਕੇ ਪਤਿ ਕਹੰਤ ਨ ਰਿਸਾਈ ॥ ਭਾ
 ਜਿਗਈ ਤਿਯ ਹਾਥਨ ਆਈ ॥ ੫ ॥ ਮਿਤ ਕਨ ਬਜ ਬਨ ਰਿ
 ਨਿਹ ਰਿਯੋ ॥ ਇਹੋ ਚੰਚਲਾ ਚਰਿਤ ਬਿਚਾਰਿਯੋ ॥ ਕਵਨ
 ਜਤਨ ਰਾਜਾ ਕਹੰ ਮਰਿਯੋ ॥ ਅਪਨੇ ਪਤਿ ਕੇ ਬੈਰ ਉਤਰਿਯੋ ॥ ੬
 ਲਿਖਿ ਪਤਿ ਯੋ ਪਠਈ ਇਕ ਤਾਂ ॥ ਬੈਰੋ ਤੇ ਤਨਗ ਪਪਜ

ਤੇਰਾ ਇਹ ਵਰ੍ਹਾ ਮੇਰਾ ਜੀ ਭਲਾ ਬਸੀ ॥ ਤੇਰੇ ਜਾਨੀ
 ਲਖਨ ਚਰਿਤ ਦੁਤਰਾ ॥ ਨੇਨਕਿ ਸੇਰੇ ਕਾਮਾ ॥ ੧੬ ॥

ਹਾਂ ਜੇ ਮੋਕ ਹੋ ਗਈ ਤੁਮ ਕਰਹਾਂ ਤੇ ਮੁਹਿ ਭੁਪ ਆਜੁ ਹੀ ਬ
 ਰੁ ॥ ७ ॥ ਸੁਨਤ ਬਚਨ ਨਿਪ ਬੋਲ ਪਠਾਈ ॥ ਪੁਰਕੀ ਤਿਯ
 ਹਨੀ ਠਹਰਾਈ ॥ ਜਿਹ ਤਿਹ ਬਿਧਿ ਤਕੈ ਗ੍ਰਿਹ ਅਨੀ ਭੇ
 ਦ ਅਭੇਦ ਜਨੁ ਕਛੁ ਨ ਪਛੋਨੈ ॥ ੮ ॥ ਸੰਗ ਅਪੁਨੇ ਲੈਤਾ
 ਕੈ ਸੋਇ ਯੋ ॥ ਚਿਤ ਕੇ ਭਗੁ ਮੁਸਕਲਾਹੀ ਖੋਇ ਯੋ ॥ ਕਾਮਾ
 ਤੁਹੁ ਇਹ ਬਚਲਾ ਯੋ ॥ ਕਾਢਿ ਕ੍ਰਿਪਨ ਨਾਹਿ ਤਿਨ ਘਯੋ
 ॥ ੯ ॥ ਨਿਪ ਕਹੰ ਮਸਿਵੈ ਸੇ ਹੀ ਡਗੀ ॥ ਤਪਹਿ ਤਿਯੋ ਹੀ ਬਸ
 ਤ ਸੰਵਗੀ ॥ ਆਪੁ ਜਾਇ ਨਿਜੁ ਪਤਿ ਤਨੀ ਮਲੀ ॥ ਨਿਰਖ
 ਹੁ ਚਤੁਰ ਨਾਹਿ ਕੀ ਭਲੀ ॥ ੧੦ ॥ ਦੋਹਰਾ ॥ ਬੈਗੋਲਿ ਯਾਨੈ
 ਜੁ ਨਾਹਿ ਕੋ ਨਿਪ ਕਹੰ ਦਿਖਾ ਸੰਘਾਗਿ ॥ ਬਹੁ ਗਿਜਗੀ ਨਿਜੁ
 ਨ ਥੋ ਸੋ ਲੋਗ ਨ ਚਰਿਤ ਦਿਖਾਇ ॥ ੧੧ ॥ ॥ ਇਤਿ ਸ੍ਰੀ ਚਰਿ
 ਤ ਪਾਖਾਨੇ ਤਯਾ ਚਰਿਤ ਸੰਤ ਕ੍ਰਿਪਾ ਮਥਾ ਦੇ ਤੇ ਨ ਸੋ
 ਰੋਵਨ ਚਰਿਤ ਸਮਾਪਤ ਮਸਤ ਸੁਭ ਮਸਤੁ ॥ ੩੫੪ ॥

॥ ਅਠਜਾ ॥ ਚੋਪਈ ॥ ਸੁਨਹੁ ਭੁਪ ਇਕ ਕ
 ਥਨ ਵੇਨੀ ॥ ਕਿਨਹੁ ਲਖੀ ਨਾਹੀ ਚੀਨੀ ॥ ਸਾਧਨ ਗੁ
 ਪੁਰ ਬਸੈ ਜਹਾ ॥ ਰੁਕਮ ਸੈਨਾ ਜਾਇ ਕਤਹਾ ॥ ੧ ॥ ਸੀਰਲ
 ਗਾਹਿ ਮਤੀ ਤਿਯ ਤਾ ਕੀ ॥ ਨਹੀ ਨਗਨੀ ਤੁਲਿ ਨਵ ਕੀ ॥ ਸੁ
 ਤ ਸਿਧੁ ਲਦੇ ਇਭ ਨਿਜੋ ॥ ਪਰਿਪਦ ਮਨੀ ਪ੍ਰਕ੍ਰਿਤ ਕਹਿ
 ਜੈ ॥ ੨ ॥ ਤਹਿ ਕਭਵ ਨੀ ਭਵਨ ਭਨਿਜੈ ॥ ਕੋਪਟ ਤਰਤਾ
 ਕੀ ਤਹਿ ਰਿਜੈ ॥ ਦਿਸਦੇ ਸੇਇ ਸੁਰਤਹਾਂ ਆਵਤਾ ॥ ਆਨਗ
 ਵੀ ਕਹੰ ਸੀ ਸੁਕੁ ਵਤਾ ॥ ੩ ॥ ਕੁਜ ਬਲ ਸਿਧ ਤਹਿ ਨਿਪ

ਅਯੋਭਿਜਗਜਤੋਜਨੁਸਵਯੋ॥ ਨਿਰਖਸਿੰਧੁਲਾਵੇ
 ਦੁਤਿਤਕੀ॥ ਮਨਬਚਕ੍ਰਮਚੇਗੀਭੀਵਕੀ॥੪॥ ਅਗੇ
 ਹੁਤੀਅੰਗਸੇਤੁਨੀ॥ ਅਬਇਹਸਾਥਜਾਤਨਹਿਬਰਨੀ
 ॥ ਚਿਤਮਹਿਅਪਿਕਬਿਰਗਬਿਚਰਤਾ॥ ਸਹਚਰਪਰੀ
 ਤਹੁੰਦ੍ਰੋਅਗਤਿ॥੫॥ ਸੁਨਗਜਤੈਪਰਮੈਅਟਕੀ॥ ਭੂਭਿ
 ਗਈਸਭਹੀਸੁਪਿਪਟਕੀ॥ ਜੋਮੁਹਿਅਬਤੁਮਦਰਸੁ
 ਵਿਖਾਵੈ॥ ਅੰਮ੍ਰਿਤਭਰਿਜਨੁਮ੍ਰਿਤਕਜਿਯਾਵੈ॥੬॥ ਸੁ
 ਨਿਸਖਿਬਚਨਕ੍ਰਮਕੇਅਤਿਗਜਾਤਭਈਗਜਾਤੈ
 ਸਤੰਗਜੁਕਛੁਕਹਿਯੋਕਹਿਤਾਹਿਸੁਨਯੋ॥ ਸੁਨਬਚ
 ਭੁਪਅਪਿਕਲਲਚਯੋ॥੭॥ ਚਿਤਕਰਿਕਹਿਬਿਧਿਤ
 ਹੁੰਯੋ॥ ਕਿਹਛਲੋਸੈਤਕੋਹਿਗਯੋਯੋ॥ ਸੁਨਬਚਭੁਖ
 ਭੁਪਕੀਭਗੀ॥ ਤਬਤੈਅਪਿਕਰਟਪਟੀਲਗੀ॥੮॥ ਭੁ
 ਪਸਖੀਤਬਤਹੀਪਰਾਈ॥ ਇਸਥਿਤਿਹਤੀਜਹਸੁਖ
 ਵਈ॥ ਕਹੰਚਰਿਤਕਛੁਤੁਮਹਿਬਨਾਵਹੁ॥ ਜਿਹਛ
 ਲਸਦਨਹਮਥੇਆਵਹੁ॥੯॥ ਏਕਛੋਲਤਿਯੋਕੇਗਮ
 ਗਵਾ॥ ਥੈਠਚਰਮਸੋਬੀਚਮਛਾਵਾ॥ ਇਸਥਿਤਅ
 ਪੁਤਵਨਮਹਿਭਈ॥ ਇਹਛਲਾਘਾਮਿਤਕੇਗਈ॥੧੦॥
 ਇਹਛਲੋਛਲਾਬਜਾਵਤਚਲੀ॥ ਮਤਪਿਤਸੋਭਨੀ
 ਰਖਤਅਲੀ॥ ਭੇਵਅਭੇਵਨਕਿਨਹੁੰਯੋ॥ ਸਭਇਹਿਬਿ
 ਧਿਤਿਹੁੰਮੁਕੁੰਡਯੋ॥੧੧॥ ਦੋਹਰਾ॥ ਇਹੰਚਰਿਤਨਚੰਚ
 ਲਾਗਈਮਿਤਕੇਧਾਮਾ॥ ਢੋਲਿਛਮਕੇਦੈਗਈਕਿਨਹੁੰਲ

ਥਾਨਬੰਮ ॥੧੨॥੧॥ਇਤਿਮੀਦਰਿਤਪਾਖਿਨਾਕੇਖਾ
 ਚਮੇਕੇਖਪਮੰਤੀਸੰਬਾਵੇਤੀਨਸੰਪਰਪਨਚਰਿਤਸਸਾਪ
 ਤਮਸਤਸਤਮਸਤਾ॥੨੫॥ ਮਮਕੁੰਗੀ
 ਰੰਪਣੁਸੁਨਗਜਾਇਕਕਥਾਪੁਰਬੀਭੁਜੰਗਪੁਜਾਇ
 ਕੁਭੁਪਕਹਾਵਤਾ॥ਅਮਿਤਦਰਬਥਿਪ੍ਰਨਕਹੋਦਿਖਾਵਤੋ
 ਸ॥ਅਜਿਤਵਤੀਨਗਰਤਿਹੰਗਜਤਾ॥ਅਮਰਾਵਤੀਨਿ
 ਰੰਖਜਿਹੰਲਾਜਤਾ॥ਬਿਮਲਮਤੀਤਕੇਗਿਹੰਗਨੀ॥ਸੁਰਾ
 ਬਿਲਾਸਦੇਇਪਹਿਚਨੀ॥੨॥ਮੰਤਰੰਤਰਤਿਨਪਛੇਅ
 ਪਗਾਜਿਹੰਸਮਪਛੇਨਦੁਸਰਿਨਗਾ॥ਗੰਗਸਮੁਦ੍ਰਹਿਜ
 ਹੰਮਿਲਾਨੀ॥ਤਹੰਹਤੀਤਿਨਕੀਰਜਧਾਨੀ॥੩॥ਨਿਗਥਿਪ੍ਰ
 ਭਾਤਿਹੰਜਾਤਨਕੀ॥ਰਜਧਾਨੀਐਸੀਤਿਹੰਅਹੀ॥ਉਚ
 ਧੌਲਾਹਤਹੰਸੁਪਗੇਜਿਨਪਰਬੈਠਿਪਕਰਿਖਤਤੋ॥੪॥
 ਮੰਜਨਹੇਤਤਹੰਨਿਪਆਵਤਾ॥ਨਾਇਪੁਰਬਲੇਪਾਪਗ
 ਵਾਵਤਾ॥ਤਹੰਇਕਨਨਗਧਿਪਚੋਲਾਜੋਬਨਵਨਸਿ
 ਪਹੀਭੋਲੇ॥੫॥ਸੋਬਿਲਾਸਦੇਨੈਨਨਿਹਗਾ॥ਮਨਕ੍ਰਮ
 ਬਚਨਇਹੰਤੀਤਿਬਿਚਗਾਕੈਮੈਅਬਖਾਹੀਕਹੰਬ
 ਰਿਹੀ॥ਸਤਰਿਬੁਡਿਗੰਗਮਹਿਮਰਿਹੰ॥੬॥ਏਕਸਖੀਲਖਿ
 ਹਿਤੁਮਿਲਾਨੀ॥ਤਸੋਚਿਤਕੀਬਾਤਬਖਾਨੀ॥ਜੋਤਕੋਤੈਮੁਝੈ
 ਮਿਲਾਵੈ॥ਮੁਖਮਗੈਜੋਤੋਪਨਪਾਵੈ॥੭॥ਤਬਸਖਿਗਈਤਵ
 ਨਕੇਗੇਹਾ॥ਪਰਿਪਾਇਨਅਸਦਿਖੈਸਨੇਹਾ॥ਰਜਸੁਤਤੁਮੇਪ
 ਰਅਟਕੀ॥ਭੁਲਿਗਈਤਕਹੰਸੁਪੀਘਟਕੀ॥੮॥ਸੁਨਿਨਿਪਬ

ਚਾਭੋਖਾਥਿਸਮੈਮਨਾਇਹੰਬਿਪਿਤਾਹਿਬਖਨੈਬੈਨਨਾ
 ਅਸਕਛਕਰਿਯੈਚਚਨਸਖਾਨੀ॥ਸੀਵਿੰਦਾਸਦੈਰੈਮੁਰਿ
 ਕਾਨੀ॥੫੩॥ਤੁਮਨਿਪਭੇਸਨਥਿਕਧਰੁ॥ਬੁਖਨਬਸਤਸਮੰ
 ਗਿਸੁਖੁ॥ਤੁਜਗਪੁਜਾਕਹੰਦੈਰਿਖਾਏਸਫਲਿਅਗਨਮ
 ਤਿਜਾਤੁਕਿਪਈ॥੫੪॥ਬੁਪਤਿਬਸਤਨਰਿਕੇਧਾਗੇ॥ਅੰਗ
 ਅੰਗਰਨਗਿਤਿਭੋਗੁਜੰਸਪੁਜਾਕਹੰਦਈਦਿਖਾਈ॥੫੫॥
 ਜਨਮੰਗਨਸਹਿਗਏਕੁਕਈ॥੫੬॥ਨਿਗਿਥੁਪਤਿਹੰਕਾ
 ਲੁਭਾਇ॥ਵਹੈਸਖੀਤਹੰਦਈਪਠਾਇ॥ਬੁਖਮੈਨੰਗਖਿਤਾ
 ਹਿਤੁਮਾਏਹਾ॥ਬੁਹਿਦਿਖਾਏਕੇਇੰਤਬਨਵਤੁ॥੫੭॥
 ਸੁਨਤਬਚਨਸੁਚਰਿਤਹੰਗਈ॥ਦਰਿਧਗਿਧੈਅਵਤ
 ਤਈ॥ਤਿਹੰਸੁਖਤੈਰੈਚਰਨਓਚਗੇ॥ਸੁਨਤਸੁਵਨਦੈਗ
 ਜਭਮੇ॥੫੮॥ਪ੍ਰਥਮਸੁਤਨਾਪਨੈਤਿਹੰਬੰਧੈ॥ਬਹੁਭੋਭ
 ਹਿਨੰਤਵਨਕੀਲੀਜੈ॥ਸੁਨਤਬੈਨਨਿਪਛੇਗਨਕੀਨੇ॥ਦੁ
 ਹਿਤਹੰਕਫਿਤਵਨਕਹੰਦੈਨਿ॥੫੯॥ਸੁਤਪ੍ਰਥਮਦੈਬਿ
 ਭਰਚਯੋ॥ਨਿਪਕਹੰਬਿਸੁਨਰਿਕੀਲੀਏਸੇ॥ਤਬੰਤਿ
 ਨਬਪਤਿਹੰਜਕਕੇਕਿਯੋ॥ਦੁਹਿਤਸਹਿਭਯਾਨਹਿਭਿਯੋ
 ॥੬੦॥ਪ੍ਰਥਮਸੁਤਭਾਜਾਕੀਰਗੀ॥ਬਹੁਹਿਨਾਸਤਿਹੰਤਨਕੀ
 ਕੰਗੀ॥
 ਬਹੁਕੀਨੰਗਜਤਿ
 ਹੰਦੀਨਾ॥ਬਹਿਬਿਭਾਸਦੈਈਕਹੰਕੀਨਾ॥੬੧॥ਸਦੈਤ
 ਸਾਰਿਹੰਕਾ॥ਬਨਹੰਤੁ॥੬੨॥ਭੋਮੰਭਾਜਧਸੰਭਾਰੰਤੀਨ
 ਭੰਭਿਅਨਹੰਦੈਰਸਮਖਤਮਸਤਸੰਭਮਸਤੁ॥੬੩॥

३५४॥

॥ ਅਠ੍ਹੱਜੀ ॥ **੨੯੫੯ ॥** ਸੁਨਿਨਿਪਕਥਾ ਬਖਸ਼ੈ ਭੈਰੋਜੀ
 ਭੀਏਕਾਜਕੀਠੈ ॥ ਸੁਯਸੁਨਗਾਵੈ ਜੋਗੀ ਸੀਬਕਸਿ
 ਘਰਾਜਾਇਕਤਹੰ ॥ **੨੯੬੦ ॥** ਤਲਬੰਭਨਦੇਈਤਿਹੰਗੀ ॥ ਜੀਤ
 ਮੰਤ੍ਰਤਿਹੰਪਰੇਸੁਧਗੀ ॥ ਜੋਗੀਇਕਸੁੰਦਰਤਹੰਅਯੋ ॥ ਬਿ
 ਹੰਸਮਸੁੰਦਰਬਿਧਿਨਬਨਯੋ ॥ **੨੯੬੧ ॥** ਨੀਨਿਗਥੀਵਿਤਿ
 ਹੰਗੀ ॥ ਮਨਬਚਕਮਐਸੀਬਿਧਿਕਯੀ ॥ ਜਿਹੰਚਰਿਤ
 ਜੁਗਿਅਕਹੰਪੈਯੋ ॥ ਬਿਸੀਚਰਿਤਕਹੰਅਜੁਬਨੈਯੋ ॥ **੨੯੬੨ ॥**
 ਬਿਸਦੀਬਿਨਬਦਰਗਰਜਾਏ ॥ ਮੰਤ੍ਰਸਕਤਿਅੰਗਰਾਬ
 ਰਖਏ ॥ ਸੋਨਅਸਥਿਪ੍ਰਿਥਵੀਪਰਪਗੈ ॥ ਨਿਗਥਿਲੋਗਸਤ
 ਯੀਜਿਅਰੈ ॥ **੨੯੬੩ ॥** ਭੁਪਮੰਤ੍ਰਿਯਨਬੇਲਿਪਠਯੋ ॥ ਬੇਲਿਬਿ
 ਪ੍ਰਸਤਕਨਾਰ ॥ ਦਿਖਏ ॥ ਇਨਬਿਧਿਯਨਕੋਕਹੰਉ
 ਪਚਰਾ ॥ ਤੁਮਸਬਯੀਮਲਿਕਹੰਬਿਚਰਾ ॥ **੨੯੬੪ ॥** ਤਬ
 ਲਗਿਬੀਰਹੰਕਿਤਿਨਗੀ ॥ ਇਕੋਬਿਧਿਸੋਕਹਵਈਬਾ
 ਨੀ ॥ ਏਕਕਾਜੁਓਬੈਜੋਕਰੈ ॥ ਨਤਰਪ੍ਰਜਾਸਹਿਤਨਿਪਾ
 ਮੈ ॥ **੨੯੬੫ ॥** ਸਭਹਿਨਲਖੀਗਮਨਕੀਬਨੀ ॥ ਬੀਰਬਕਿ
 ਕਿਨਹੰਨਪਛਾਨੀ ॥ ਬਹੁਰਿਬੀਰਤਿਨਐਸਓਚਰੈ ॥ ਸੁ
 ਮੈਕਰਤਹੰਸੁਨੰਪਿਅਰੈ ॥ **੨੯੬੬ ॥** ਜੋਗਾਜਾਅਪਨੋਲੋਨਗੀ ॥
 ਜੁਗਿਅੰਤਿਦੈਧਨਸਹਿਤਸੁਧਗੀ ॥ ਤਬਇਹੰਪ੍ਰਜਾਸ
 ਹਿਤਨਹਿਮੈ ॥ ਅਬਿਚਲਾਜਾਪ੍ਰਿਥੀਪਰਕਰੈ ॥ **੨੯੬੭ ॥**
 ਜਏਗਸੁਨਿਬਚਨਅਕੁਲਾਏ ॥ ਜਿਯੋਤਿਯੰਤਹੰਨਿਪਤਿ
 ਏਅਏ ॥ ਜੁਗਿਅੰਤਿਦੈਇਰਬਜੁਤਨਗੀ ॥ ਭੇਦਅਭੇ

ਭਲੈਐ॥੧॥ਉਪਰਿਬੰਧਿਤੁਬਰਾਵੈਐ॥ਇਹਚਰਿਤ੍ਰੁਹਿ
 ਤਾਹਿਮਿਲੈਐ॥ਜਬਤੁਬਗੀਲਖਿਯਾਹਫਿਗਆਈ॥ਕ
 ਫਿਭੋਗਰੀਜਹਸੁਖਦਾਈ॥੮॥ਇਹੋਬਿਧਿਬਦਿਤਮੋ
 ਸਕੇਤਾ॥ਦੁਤੀਗੀਨਿਪਤਿਪਜਨਿਕੇਤਾ॥ਭਾਰਿਦੇਗਮੈ
 ਭੁੰਅਰਿਬਹਾਈ॥ਬੰਧਿਤੁਬਗੀਤਹੰਪਹੰਚਾਈ॥੯॥
 ਜਬਬਹਤੀਤੁਬਗੀਰਹੰਆਈ॥ਅਵਨਕੁਅਰਹ
 ਖਾਸੁਖਦਾਈ॥ਐਚਤਹੰਤੇਦੇਗਨਿਕਰੀ॥ਲੈਖਲਾ
 ਕਉਪਰਿਬੈਰਹੀ॥੧੦॥ਪੋਸਤਭੰਗਅਠੀਸਮੰਗਾਈ
 ਦੁਤੁਖਾਪਰਬੈਰਚੜਾਈ॥ਚਲਿਪਹਤਾਸੋਕਹਿਭੋ
 ਗਾਭਿਰਨਲਖਾਦੁਸਰੇਲੋਗਾ॥੧੧॥ਇਹੋਬਿਧਿਤਕ
 ਰੋਜਬੁਲਾਵੈ॥ਕਾਸਭੰਗਕਰਿਤਹਿਪਛਾਵੈ॥ਭੁਪ
 ਸਹਿਤਕੇਈਭੇਰਨਪਾਵੈ॥ਨਿਤਿਪੁਤਿਅਪਨੇਮੁੰਡ
 ਮੁੰਡਾਵੈ॥੧੨॥ਇਹੋਤੀਚਰਿਤ੍ਰਾਖਾ॥ਜੜਾ
 ਰਾਖਾ॥ਜੜਾਪਸਾਰਤਾ॥ਸਿਅਰਾਵਨਦਰੇਰਸ
 ਮਾਪਤਮਸਤਮਭਮਸਤਮ॥੩੫੮॥॥ਅ
 ਭਾਜੀ॥ਚੰਪਈ॥ਸੁਨਭੁਪਤਿਇਕਕਥਨਵੀਨੀ॥ਕਿ
 ਨੁੰਲਖੀਨਅਗੋਕੀਨੀ॥ਸੁੰਦਰਵਤੀਨਗਰਇਕਸੋਐ॥
 ਸੁੰਦਰਸਿੰਘਰਾਜਤਹੰਕੋਐ॥੧੩॥ਸੁੰਦਰਦੇਰਾਜਾਕੀਨਗੀ॥
 ਅਪੁਜਨੁਕਜਗਦੀਸਸਵਰੀਸਾਥੀਜਾਚਨਪਤਾ
 ਬਖਾਨੀ॥ਐਸੁੰਦਰੀਗਇਕੀਨੀ॥੨॥ਤਹਿਕਸਾਹੰਕੇਖਾ
 ਤਅਪਰਾਕਨਕਅਵਦਿਸਾਚੇਜਨੁਫਰਾ॥ਨਿਗਿਨਾ

ਕਜਿਹੁ ਸੁਆਰਿਸੈ ਨੀ। ਕਜਨ ਜਨ ਨਿਗਭ ਵਰਤੁ ਲੋਨੇ
 ॥੩॥ ਕਟਿ ਕੋਹਿ ਲਖਿ ਅਧਿਕ ਰਿਸਾ ਵਤਾ। ਤਤੋਂ ਫਿਰਤੀ ਮਿ
 ਗਨ ਕਹੰ ਪਾਵਤਾ। ਸੁਨਿ ਬਾਨੀ ਕੋ ਕਿਲੁ ਕਰਹੀ। ਕ੍ਰੋਧ ਜਰ
 ਤ ਕਾਲੀ ਤ੍ਰੈ ਗਈ। ॥੪॥ ਨਿਰਖਿ ਕਹਿ ਜਲ ਜਲ ਜਨਾ।
 ਤਤੋਂ ਜਲ ਸਾਂਹਿ ਕਿਛੁ ਖੜਾ ਨਾ। ਅਛ ਕੋਹਿ ਨਿਰੀ ਨਿਰੀ
 ਸਿਭ ਗੀ। ਚਿਤ ਮਹਿ ਲਜਤ ਖਤੁ ਹੀ ਬਹੀ। ॥੫॥ ਸੋ ਅਛ
 ਰਾਜ ਕੇ ਪਾਸਾ ਸੋ ਦਫੀ ਜਿਸ ਸੈਧਿ ਸਾਸਾ। ਸੁਰ ਦੇ ਨਿ
 ਰਖਤ ਤਿਓਂ ਬਈ। ਸੁਪਿ ਬੁਧਿ ਤਜਿ ਬੋਗੀ ਤ੍ਰੈ ਗਈ। ॥੬॥ ਪੁ
 ਠੈ ਸੁਹਰੀ ਤਹਿ ਬੁਲਾਵਾ। ਕਮਭੰਗ ਕਿਛੁ ਜਸ ਮਸਭ
 ਵਾ। ਤਤੋਂ ਇਕੁ ਤੀਨਿ ਪਤਿ ਕੀਚੈ ਗੀ। ਹੋਰਿ ਗਈ ਜਸ ਹੋਰਿ
 ਅਹੋ ਗੀ। ॥੭॥ ਧੰਵ ਦਾ ਬਿਨਿਪੁ ਜਇ ਬਗਾਏ। ਧੰਮਤੋ ਰਿਤ
 ਸਕਰ ਇਕ ਅਯੋਗ ਨੀਕੇ ਸੰਗ ਕਰਤ ਬਿਲਾਸਾ। ਚਲਿ
 ਦੇਖਤ ਤਿਓਂ ਭੁਪਤ ਮਾਸਾ। ॥੮॥ ਸੁਨਤ ਬਚਨ ਨਿਪ ਅਧਿਕ
 ਰਿਸੈ ਯੋ। ਖੜਗ ਹਥ ਲੈ ਤਤੋਂ ਸਿਧ ਯੋ। ਜਬ ਅਬਲਾ
 ਪਤਿ ਕੀ ਸੁਧਿ ਪਈ। ਅਧਿਕ ਧੂਮਤ ਹੋਇ ਯਾ ਜਗਾਈ। ॥੯॥
 ਸਭ ਕੇ ਨੈਨ ਧੂਮ ਸੋਭੇ ਗਾਏ। ਸੁਆਹੁ ਟਿਬਰਨ ਪ੍ਰਧ ਪਗਾ।
 ਜਬ ਰਾਨੀ ਲਖ ਪਤ ਪਛੁ ਨੀ। ਮਿਤਲ ਪਾਇ ਹਿਏਂ ਰਖਾਨੀ।
 ॥੧੦॥ ਅਗੇ ਸਕਰਿ ਕਾਢ ਜਗਾ। ਧੂਮ ਭੋਗੇ ਨਿਪ ਨਨਿਹਾ।
 ਰਾਪੋ ਛਿਨੇ ਤਜ ਬਹੀ ਗਿਏ ਤਹ। ਕ੍ਰਿਓਨ ਪੁਰਖ ਨਿਹਾਉ
 ॥੧੧॥ ਉਲਟਿ ਤਿਸੀ ਚੋਗੀ ਕਹੰ ਪਾਏ। ਇਹੋ ਰਾਨੀ ਕਹੰ ਦੇ
 ਸਲ ਗਾਏ। ਮੁਖ ਭੁਪ ਨਭੇ ਦਬਿ ਚਗਾ। ਅਗੇ ਕਥਿਤ ਯ

ਮਿਤ੍ਰਿਕਾਰ ॥੨॥ ॥੧॥ ਭਿਤਿ ਸੀ ਚਰਿਤ੍ਰ ਪਾਖਾਨੇ ਤਿਯ
 ਚਰਿਤ੍ਰੇ ਮੰਤ੍ਰੀ ਰੁਪ ਸੰਚਾਰੇ ਤੀਨ ਸੋਭਨ ਸਰਿ ਚਰਿਤ੍ਰ ਸਮਾ
 ਪਤਮ ਸੰਤ੍ਰ ਸਭਮ ਸਤ੍ਰ ॥੨੫੯॥ ॥ਅਛਰੀ॥
 ਚੰਪਈ॥ ਸੁਨ ਰਾਜਾ ਇਕ ਨੇਰ ਚਰਿਤ੍ਰ ॥ ਜਿਹ ਛਲ ਨਹਿ ਨਿ
 ਕਰਾ ਸਿਤਾ ਪੁਰ ਬੁਝੇ ਸਾ ਅਪੁਰ ਬਨ ਗਗੀ ॥ ਤਿਹ ਭਵਨ
 ਭੀਤਰ ਓਜ ਗਗੀ ॥ ॥ ਸਿਵ ਪ੍ਰਸਾਦਿ ਰਾਜ ਤਹ ਕੋ ਹੈ ॥ ਸਦਾ
 ਸਰਬ ਰਾਸਿ ਵਰਤ ਸੋ ਹੈ ॥ ਭਵਨ ਦੇ ਤਿਹ ਨਹਿ ਭਨਿ ਜੈ ॥
 ਮਨ ਮੋਹਨ ਦੇ ਸੁਤ ਕਹਿ ਜੈ ॥ ੨ ॥ ਸਾਮ ਵਧ ਪਰਿਤ ਹੋ ਜਾ
 ਰਿਗਾ ਸੇਵਤ ਜਾ ਹਿ ਭੁਖ ਨ ਰਨ ਹਗਾ ॥ ਏਕ ਦਿਵਸ ਨਿ
 ਪਤ ਹੋ ਸਿ ਪਰਾ ॥ ਦੁਹਿ ਸੁਹਿਤ ਲੀਏ ਸੰਗ ਵਧਾ ॥ ੩ ॥
 ਅੰਗੁਲ ॥ ਇਕ ਪੁਰਖ ਨਿਪ ਕੀ ਦੁਹਿਤ ਕਹੰਭਾਇ ਯੋ ॥ ਪਰੈ
 ਸਾਚ ਗੀਤ ਕਹੰਤ ਹੀ ਬੁਲਾਇ ਯੋ ॥ ਤਹੀ ਕਾਮ ਕੇ ਕੇਲਤਾ
 ਗੁਨਿਤ ਸੋ ਕੰਯੋ ॥ ਹਿਹ ਸਿਹੰ ਸਿ ਕਰਿ ਅਸਨ ਤੋ ਕੇ ਕਸਿ ਕਸਿ
 ਲਿਯੋ ॥ ੪ ॥ ਪਰਿ ਚਰਮ ਹੋਤ ਜੁ ਭੁਪ ਬਨਾਇ ਯੋ ॥ ਅਧਿਕ
 ਭੰਗੁ ਕੋਤਾ ਮਹਿਤ ਗੁਨਿ ਮਿਲਾਇ ਯੋ ॥ ਸਭ ਸੋਫੀਤ ਹੋ ਯਾਇ
 ਦਿਵਨੇ ਰੁਪੇ ਯੋ ॥ ਜੇ ਨਾ ਪੁਰ ਬਚਿਨਾ ਸਿਗਰੇ ਅਪੇ ਮਗੇ ॥ ੫ ॥
 ਚੰਪਈ॥ ਸੋਫੀ ਰਏ ਸਿਗਰੇ ਮਤ ਵਗੇ ॥ ਜਨਕ ਰਿਖੀ ਰਪੇ ਮ
 ਤ ਵਗੇ ॥ ਜਨਕ ਰਿਖੀ ਰਪੇ ਮਤ ਵਗੇ ॥ ਰਾਜ ਸੁਤਾਇ ਤਪਾ
 ਤਪ ਛਾਨਾ ॥ ਓਠਿ ਪੀਤਮ ਸੰਗ ਕਿਯਾ ਯਾਨਾ ॥ ੬ ॥ ਸੋਫੀ
 ਕਿਨੁ ਨ ਆਖਿ ਓਧਾ ਗੰ ॥ ਲਾਤਿ ਜਾਨੈ ਤਨ ਪੁਰ ਗੀ ॥ ਭੇਦ
 ਅਭੇਦ ਨ ਕਿਨੁ ਪਾਇ ਯੋ ॥ ਰਾਜ ਕਾ ਅਗਲੈ ਮੀਤਾ ਸਿਧ ਯੋ ॥

੩॥੧॥੬੩ਸ੍ਰੀਚਰਿਤਪਾਖਿਅਨੇਤ੍ਰਿਯਾਚਰਿਤ੍ਰੇਮੰਤ੍ਰੀਭੁਪਸੰਬ
 ਵੀਰੀਨੇਸ੍ਰੀਸਾਚਰਿਤ੍ਰੇਮੰਤ੍ਰੀਭੁਪਸੰਬ੩॥੩੬॥
 ੧॥੧॥ਅਫਜ਼ੀ॥ਚੰਪਈ॥ਸੁਨਰਾਜਾਇਕਾਐਰਪ੍ਰਸੰਗਾ॥
 ਜਾਸਕਿਪ੍ਰਸਤਾਪਿਤਕੇਸੰਗਾ॥ਪ੍ਰਬਲਾਸਿਧਰਾਜਾਇਕਾ
 ਬਿਬਲਾਅਹਿਕੋਪਤਿਜਾਕੇਡਰਜਲਥਲਾ॥੧॥ਸ੍ਰੀਕ੍ਰਿਸ਼ਨ
 ਕਦੇਤ੍ਰਿਭੁਗਾ॥ਘੜੀਅਪਜਨੁਬ੍ਰਹਮਸੁਨਰਾ॥ਤ੍ਰਿਭੁ
 ਘੜੀਸੈਨਖਤੋਟਾਇਸਕ੍ਰਮੁਸਕਕੇਸਾਥਲਪੇਟਾ॥
 ਜਗੰਨਾਥਕਹੰਤੁਪਸਿਧਾਯੋ॥ਪੁਸ਼ਕਲਿਤ੍ਰਸੰਗਲੇਅਯੋ॥ਜ
 ਗੰਨਾਥਕੇਨਿਗਿਖਿਵਾਲਾ॥ਬਚਨਬਖਾਨੁਭੁਪਉਤਾਲਾ॥
 ੩॥੧॥ਮੇਘਪ੍ਰਤਨਗਯੋ॥ਸਫਲਜਨਮਹਮੇਰਾਬਭਯੋ
 ॥ਜਗੰਨਾਥਕੇਪਾਇਯੋਰਸਨਾ॥ਐਕਰਾਤਥਨਪਗਪਰਸਨਾ॥
 ੪॥ਤਬਲਗੁਭੁਪਸੁਤਾਤਹੰਅਈ॥ਪਿਤ੍ਰਸੁਨਤਅਸਿਕਰਾ
 ਸੁਨਈ॥ਸੁਨਿਮੈਸੈਨਾਜਾਇਹੰਕਰਿਹੋ॥ਜਿਹੰਏਕਹੈਤਿਸੀ
 ਕਹੰਕਰਿਹੋ॥੫॥ਪ੍ਰਤਉਗੀਤਹੰਤੇਸੋਈਜਬਾਬਚਨਕਹਾ
 ਪਿਤ੍ਰਤੇਇਹੰਬਿਧਿਤਬਾ॥ਸੁਘੜੀਜੋਅਯੋ॥ਜਗੰ
 ਨਾਥਦੀਨੀਮੈਤਹੀ॥੬॥ਗਜੈਬਚਨਸੁਨਾਜਬਾਇਹੰਬਿਧਾ
 ਐਸਕਹਾਰਹਿਤਕੇਸੰਗਤਬਾ॥ਜਗੰਨਾਥਜਾਕਹੰਤ੍ਰੀਨੀ
 ॥ਚਮੋਜਤਨਭਾਸੋਈਨੀ॥ਭੇਰਅਭੇਦਨੰਕਭਜਭੁਪਾ
 ਏਯੋਇਤਭਲਾਅਪਨਾਮੁਡਿਸੁਡਯੋ॥ਜਗੰਨਾਥਕੇਬਚਨ
 ਬਿਭਨਾ॥ਗਜਸੁਤਾਏਮੀਤਸਿਧਨਾ॥੧॥੧॥ਇਤਸੰਚਰ
 ਏਯੋਇਤਸੰਚਰਾਚਰਿਤ੍ਰੇਮੰਤ੍ਰੀਭੁਪਸੰਬਾਚਰਿਤ੍ਰੇਮੰਤ੍ਰੀਭੁਪਸੰਬ

ਸਹਿਚਰੇਤਸਮਾਪਤਮਸਤਮਸਤਮਸਤਮ॥੩੬੧॥

ਅਫਜੀ॥ ਚੌਪਈ॥ ਸੁਨਾਜਾਇਕਕਥਾਪੁਰਾਤਨਾ॥ਜਿਹੰਬਿ
ਪਿਪਛਿਤਕਤਮਹਾਮੁਨਿ॥ਇਕਮਹੇਸ਼ਸਿੰਘਰਾਜਨਾ॥ਡੰਡ
ਦੇਤਜੋਕੇਨਿਪਨੰਨਾ॥੧॥ਨਗਰਮਹੇਸ਼ਵਤਿਤਹੰਰਾਜਤਾਅ
ਮਰਵਤਿਜਿਹੰਦਤਿਯਾਬਿਰਾਜਤਾ॥ਤਾਕੀਜਾਤਨਉਪਮਾ
ਕਹੀ॥ਅਲਕਾਨਿਰਖਥਕਿਤਤਿਤਹੰਰਹੀ॥੨॥ਗਜਗਾਮਿਨਵੇ
ਸੁਤਾਭਨਿਜੈ॥ਚੰਦ੍ਰਸੁਰਪਟਤੰਮੁਖਦਿਜੈ॥ਤਾਕੀਜਾਤਨਪੁ
ਭਾਬਖਾਨੀ॥ਥਕਿਤਹਤਰਾਜਾਅਰਨੀ॥੩॥ਤਕੀਲਗ
ਨਏਕਸਿਉਲਾਗੀ॥ਨੀਦੁਭੁਖਜਾਤੋਸਭਭਾਗੀ॥ਗਾਜੀਰਾ
ਇਕੁਵਨਕੇਨੰਮਾ॥ਥਕਿਤਹਤਜਾਕੇਲਾਖਿਬਾਮੰ॥੪॥
ਐਰਘਾਤਜਬਹਥਨਾਈ॥ਏਕਨਵਤਬਨਿਕਦਿਮ
ਗਈ॥ਰਾਜਕੁੰਅਰਤਿਹੰਰਾਖਨਾਮੰ॥ਜਨਤਸਕਲਪੁਰਖ
ਅਰਬਾਮੰ॥੫॥ਗਾਜੀਰਾਇਬੈਰਿਤਿਹੰਉਪਗੀ॥ਨਿਕਸਾਅ
ਇਕੁਪਮਹਲਨਪਗਾਲੈਨੀਹੋਇਨਾਵੇਤੋਟੀਜੈ॥ਨਤਰ
ਮੁਹਿਉਤੰਰਕਛੁਰੀਜੈ॥੬॥ਮੈਅਬਹੰਜਕੁਅਰਿਕੋਜਾ
ਊਥੈ॥ਬੈਰਾਇਐਰੀਗਾਉ॥ਲੈਨੀਹੋਇਨਾਵਤਬਲੀ
ਜੈ॥ਨਤਰਮੈਬਿਰਕਰਿਰੀਜੈ॥੭॥ਮੁਰਖਭੁਪਬਤਹੰ
ਪਈ॥ਬੀਤਦਿਵਸਰਜਨੀਹੈਅਈ॥ਰਾਜਸੁਤਾਤਬਰੇ
ਗਮੰਗਈ॥ਬੈਰੀਬੀਚਤਵਨਕੇਜਈ॥੮॥ਛਿਦ੍ਰਮੁਰਿ
ਨਉਕਾਤਰਿਬੰਧੀ॥ਛੋਗੀਤਬੈਬਹੀਜਬਾਮੰਧੀ॥ਜਬਨਿ
ਪਪ੍ਰਤਦਿਵਨਲਗਾਯੋ॥ਤਬਤਿਨਤਹੰਇਕਮਨੁਪਰਯੋ

ਲੇ

॥ ਜੇਤੁ ਸਨਾਵਨ ਸੇ ਲੁਕਾਵਤਾ ॥ ਜਨਕ ਅੰਮਲੇ ਬਨਿਕ
 ਸਿਧਾਵਤਾ ਜਨ ਦੇਹ ਜੇ ਮੇਲਨ ਬਨੀ ॥ ਮੇਰਾ ਪਰਨਵ ਕਹੈ ਘ
 ਨੀ ॥ ੧੦ ॥ ਗੀਕ ਅਰਿਹ ਜੇ ਕੋ ਕਰੇ ॥ ਮੁਖ ਲਖ ਭੇਦ ਨਹਿ
 ਲਹਿ ਕੈ ॥ ਪ੍ਰਤਿ ਸੁਤਾ ਕੀ ਜਬ ਸੁਧਿ ਪਈ ॥ ਬੈਠਿਹੁ ਮੁੰਡਿ
 ਨਿਹਰਾਈ ॥ ੧੧ ॥ ਇਹੇ ਤੇਰੇ ਸਿਖ ਨੇ ॥ ਆਗੇ ੨੨ ॥
 ਪਸੰਦ ਪਸੰਦ ॥ ਮੇਰੇ ਮੇਰੇ ॥ ਚੰਦ ੨੨ ॥ ਮੇਰੇ ਮੇਰੇ
 ੧੧ ॥ ਮੇਰੇ ਮੇਰੇ ॥ ੧੨ ॥ ੧੩ ॥ ੧੪ ॥ ੧੫ ॥ ੧੬ ॥ ੧੭ ॥ ੧੮ ॥ ੧੯ ॥ ੨੦ ॥ ੨੧ ॥ ੨੨ ॥ ੨੩ ॥ ੨੪ ॥ ੨੫ ॥ ੨੬ ॥ ੨੭ ॥ ੨੮ ॥ ੨੯ ॥ ੩੦ ॥ ੩੧ ॥ ੩੨ ॥ ੩੩ ॥ ੩੪ ॥ ੩੫ ॥ ੩੬ ॥ ੩੭ ॥ ੩੮ ॥ ੩੯ ॥ ੪੦ ॥ ੪੧ ॥ ੪੨ ॥ ੪੩ ॥ ੪੪ ॥ ੪੫ ॥ ੪੬ ॥ ੪੭ ॥ ੪੮ ॥ ੪੯ ॥ ੫੦ ॥ ੫੧ ॥ ੫੨ ॥ ੫੩ ॥ ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥ ੬੧ ॥ ੬੨ ॥ ੬੩ ॥ ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥ ੭੧ ॥ ੭੨ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥ ੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥ ੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥

ਸੁਸੁਨਾਇਕਾ ਜਾਜਿਹੰ ਸਮਝੈ ਨ ਚਿਪਨੰ ਸਾਜਾ ॥੧॥ ਨਗਰ
 ਮਹੇਸ਼ਵਤਿ ਤਿਹੰ ਜਾਜਾਵੇ ਵਪੁਗੀਤ ਕੋਲਾਖਿਲਾ ਜਤੀ
 ਬਿਮਲਮਤੀ ਗਨੀਤਿਹੰ ਐਨਾ ਜਾਸਮੁਨੀ ਨਿਗਖੀ ਨੈਨਾ
 ॥੨॥ ਸੀਪੰਜਾਬ ਦੇਇਤਿਹੰ ਬੇਟੀ ਜਾਸਮਇੰਦਰੰਦਰੰਤਿਭੇਟੀ
 ॥ਅਪਿਕਤਵੰਗੀ ਪ੍ਰਭਾਬਿਰਜੈ ॥ ਜਿਹੰਦਤਿ ਨਿਗਖਚੰਦਮਲਾ
 ਜੈ ॥੩॥ ਜਬੋਜੇਬਨਤਾ ਕੇਤਨਭਯੋ ॥ ਅੰਗਅੰਗਮਦਨਦਮਾ
 ਮੋਦਯੋ ॥ ਕੁਪਚਿਹੰਕੇਇੰਤਬਨਯੋ ॥ ਸਕਲਪੋਗਹਿਤਿ
 ਲਿਖਾਬੁਲਾਇ ॥੪॥ ਸਿੰਘਸੁਹੇਸਕੁਪਤਬਚੀਨਾ ॥ ਜਿਹੰਸਮ
 ਜਾਤਨਪਟਤਰੀਨਾ ॥ ਕਗੀਤਵਨਕੇਸਾਬਸਮਾਈਮਦੈਸਨ
 ਵਸਨਬਰਤਿਬੁਲਾਈ ॥੫॥ ਜੇਹਿਸੈਨਾਏਰਜਾਤਹੰਗਰ
 ਚੰਦਿਹੰਕੇਚਿਵਤਗੇਜਹੰ ॥ ਤਹੰਬਰਤਨਾਇਕਗਿਨਿਕਸੀ
 ॥ ਗਨੀਕੰਜਕਲੀਜਿਮਿਚਿਗਸੀ ॥੬॥ ਰਾਜਸੁਤਾਸੁੰਦਰ
 ਹੁਤੀਤਿਹੰਬਹੋਤਕੁਪਾ ॥ ਬਿਮਨਭਈਅਬਲਾਨਿਗਖਿ
 ਜਨੁਜਿਯਹੰਗਜੁਪ ॥੭॥ ਏਕਸਹੰਕੇਪੁਤੁਤੋਸਗਾ
 ਸੁੰਦਰਤੁਤੋਸਕਲਜਾਕੇਅੰਗਾ ॥ ਰਾਜਸੁਤਾ ਲਖਿਤਹਿਲੁ
 ਭਾਈ ॥ ਗਿਗੀਧਗਨਿਜਨੁਨਗਚਬਈ ॥੮॥ ਸੁਤਗਿਗੀਮਯਾ
 ਭਹੰਆਈ ॥ ਸੀਚਬਰਬਹੁਚਿਰੈਜਗਈ ॥ ਜਬਭੋਕੋਬਹੁ
 ਰੋਸੁਪਿਆਈ ॥ ਓਲਟਿਗਿਗੀਜਨਲਗਹਿਵਈ ॥੯॥ ਪਹਿ
 ਰਕਬਿਤੇਬਹੁਬਿਸੁਧਆਈ ॥ ਗੋਇਮਤਸੋਬਤਜਤਈ ॥
 ਅਗਲਿਬਾਹਿਮੋਹਿਅਬੈਜਗਵੈ ॥ ਇਹੰਕੁਪਕੇਧਮਨਦਿਖਾ
 ਵੈ ॥੧੦॥ ਮਾਤਹਿਤੁਤੀਸੁਤਾਅਤਿਪਿਆਸੀ ॥ ਚਿਤਕਰੀਚਿਤ

ਸਹਿਤਗੀ। ਜਿਨਿ ਇਹ ਜਸੁਤਾ ਮਹਿ ਜਾਇ। ਕਹਾ ਕਰੈ ਤਾ
ਕੀਤ ਬਾਮਾਇ ॥੧॥ ਜਬ ਨਿਪਸੁਤ ਕਛੁ ਸੁਪਿ ਪਈ। ਗੋਇ
ਸਾਤ ਸੈਬਾਤ ਸੁਨਾਈ। ਪਿਗਸੇ ਹਿਰ ਜਸੁਤਾ ਕਿਯੈ ਤਈ।
ਕਿਸੀ ਸਹਕੇ ਪਾਮਨ ਗਈ ॥੨॥ ਮੋਰੇ ਤਗਲੇ ਪੈ ਗਯੋ। ਤਾ ਤੇ
ਜਨ ਮਭੁ ਪਕੇ ਲਯੋ। ਅਬ ਅਸੇ ਕਹੁ ਪਕੇ ਜੋ ਹੋ। ਗੋਨਿ ਦਿਵਸ ਸ
ਕੋਰੇ ਤਾ ਬਿਤੈ ॥੩॥ ਪਿਗਸੇ ਹਿਰ ਜੋ ਨ ਕਸਪਗੀ। ਕਿਯੈ ਕੁਪ
ਤਿ ਕੇ ਪਾਸੇ ਤਗੀ। ਮੰਗੀ ਦੇਤ ਨ ਮਿਤਾ ਬਿਧਾਤਾ। ਅਬ ਹੀ ਕੋ
ਦੇਹ ਕੇ ਪਾਤ ॥੪॥ ਦੇਹ ਗਾ। ਮੁਖ ਮੰਗੈ ਜੋ ਪੁਰਖ ਕੇ ਕਲੇ ਬੁਰ
ਕਛੁ ਹੋਇ। ਤਿ ਦੇਹਾ ਇਹ ਜਗਤ ਮੈ ਜਿਯ ਤਨ ਓ ਬੈ ਕੋਇ
॥੫॥ ਚੋਪਾਈ। ਅਬ ਮੈ ਮਹਿਕਟ ਹੀ ਮਹਿ ਗੋ। ਨਾ ਤਰ ਬਸਤ
ਭਗੋ ਦੇ ਪਹਿੰਗੀ। ਬਰੇਤ ਪੁਤ ਸਹਕੇ ਬੋਗੀ। ਨਾ ਤਰ ਮਾਜੁ ਖਾਇ
ਬਿਖੁ ਮਗੈ ॥੬॥ ਗਨੀ ਕਰਹਿ ਤਾ ਬੀ। ਪਾਗੀ। ਸੁਈ ਕੀ ਜੋਤ
ਹਿ ਓ ਬੀ। ਚੋਗੀ ਕਾ ਫਿਤਵਨ ਕਹੰਦੀ ਨੀ। ਕੁਪਸੁਤਾ ਕਹਿਤੀ
ਨਾਜਵਾ ਚੀਨੀ ॥੭॥ ਸਹੁ ਪੁੰਤ ਕਹੰਦੀ ਕਮਗੀ। ਦੁਤਿ ਪੁਰ
ਖਨ ਹਿਕਿ ਯਾ ਬਿਚਰੀ। ਲੈ ਚੋਗੀ ਵਹੁ ਕੁਪਾ ਸਿਧੋ। ਜਾਨੈ
ਗਜਸੁਤਾ ਬਹਿਲਿ ਯਾਨੈ ॥੮॥ ਗਯਾ ਤਸੀ ਚਰੇ ਪਾਯਾਨ
ਯਿਯਾ ਚਰੇ ਰਮੇ ਕੁਪਾ ਸੰਬਦ ਤਨ ਸਚੇ ਮਾਠੇ ਚਦ ਸੁਖਾ ਪ
ਤਮ ਮੰਤ੍ਰ ਸੁਕਮ ਸਤਾ ॥੯॥ ॥੧੦॥ ਚੋਪ
ਈ। ਗਨਿ ਪਤਿ ਸਿਧਾਇ ਕਰਾ ਜਾ ਬਗਾਗਨ ਪਾਵਤੀ ਹੁਤੈ ਜਾ
ਕਾਯਗਾਸੀ ਮਹੰਤਾ ਬਪੁਤਾ ਤਿਹ ਗਨੀ। ਜਾਨਿ ਗੋਖਿ ਕਹਿਨੀ
ਲੋਕ ਗੀ। ਮੁਖ ਮਸਿਧਾਇ ਕਛੁ ਕੀਤਹਾ ਜਿਹ ਸਮਝੈ ਪਜਾ

ਦੁਖਿਯਨਮਹਿਮੰਤਿ। ਰਾਨੀਜਬਤਕਲਾਖਿਪਯੋਕਮਭੇਗ
 ਗਿਰਬੇਲਿਕਮਯੋ॥ ੨॥ ਤਬਲਗਾਇਗਯੋਰਾਜਤਹਾਜ
 ਹੁਤੋਭਗਤਤਕਜਹਾ॥ ਨਿਰਖਨਗਿਭਿਚਰਿਤਬਿਚਰਾ॥
 ਤਹਿਤੋਰਿਅੰਗਨਮੰਤਿਡਾ॥ ੩॥ ਬਹਸਿਬਚਨਨਿਪਸੰਬ
 ਉਚਰਾ। ਖੋਜਹਤਮਦੇਹੁਮਾਯਾ। ਆਨਪੁਰਖਜੇਤਾਬ
 ਲਗੈ। ਚੋ। ਤੋਹਮਰੇਪਹਿਰਨਤੇਜੈ॥ ੪॥ ਖੋਜਤਭਿਯੋਜਹਿ
 ਹਰਅਯੋਨੀ। ਨੇਤਨੀਚਕਭਿਭੇਦਨਜਾਨਿਯੋ। ਨਾਰਿਅਗੇਹੈ
 ਮੀਤਨਿਕਯਾ। ਸਿਸਰੀਚੋਪਸੁਤਿਹੰਨਨਿਹਾ॥ ੫॥ ਪਹਿਰ
 ਕਲਗੇਖੋਜਜਹੁਹਯੋ। ਲੋਰਾਨੀਕਹੰਦਯੋਸੁਧੋਗਾ। ਅ
 ਤਿਪਤਿਬਤਾਤਹਿਹਰਯੋ। ਦੁਤਿਖਪੁਰਖਜਿਨਕਰਨ
 ਭੁਅਯੋ॥ ੬॥ ੧॥ ੨॥ ਚਰਿਤਪਖਿਅਨੀ। ਤੇਯਾਚਰਿਤ
 ਮੰਤ੍ਰੀਪਸੰਬਦੇਤੀਨੋਸੰਪੰਮਠਿਗਰੇ। ਰਸਮਪਤਮ
 ਸਤ੍ਰਸਤਮਸਤ੍ਰਾ॥ ੩੬੫॥ ੨॥ ੧॥ ਅਫਜੀ। ਚੋਪ
 ਯੋ। ਨਿਪਬਗਸਿੰਘਏਕਰਾਜਨਾ। ਮਨਤਦੇਸਅਨਜਿਹੰਨ
 ਨਾ। ਸੀਕਿਲਕੰਚਿਤਦੇਤਿਹੰਨੀ। ਜਾਨਿਨਿਗਖਿਪੁਰਿਨਹਿ
 ਗਿਸਾਨੀ॥ ੧॥ ਨਿਪਬਗਵਤੀਨਗਗਤਿਹੰਨਾ। ਤਾਦੁਤਿਖ
 ਪਿਥੀਜਨੁਸੁਗਾਬਿਰਾਜਤਾ। ਨਗਪ੍ਰਭਾਨਹਿਜਤਬਖ
 ਨੀ। ਥਕਿਤਹਤਰਾਜਾਮੁਰਾਨੀ॥ ੨॥ ਸੀਚਿਤਰੋਪਮ
 ਤੀਤਿਹੰਨੀ। ਜਿਹੰਸਮਨਹਿਨਉਪਜੀਅਨਿਯਾ। ਤਾਕੀਜਾ
 ਤਨਉਪਮਾਂਕਗੀ। ਰੁਪਰਾਸਿਜੋਬਨਤਨਭੀ॥ ੩॥ ਰਾਜਕਾ
 ਗਇਕੁਤੋਅਪਯਾ। ਇਕਦਿਨਨਿਕਸਾਨੀਮਿਤਸਿਕਯਾਮਿ

ਗਹਿਤਧਯੋਨਪੁਚਕੋਈ॥ ਆਵਤਭਯੋਨਗਹਿਤਿਸੋਈ॥ ੪
 ਰਾਜਸੁਤਤਿਹੁਪਨਿਹੋ॥ ਮਨਬਚਕ੍ਰਮਅਸਕਗਬਿਚੋਗ॥
 ਐਸੋਭੇਲਏਕਦਿਨਪੇਯੋ॥ ਜਨਮਜਨਮਪਲਪਲਥਲਿਜੈ
 ਏ॥ ੫॥ ਅਟਕਿਸਿੰਘਪਲਾਖਿਤੋਜਸਵਯਾ॥ ਥਕਿਤਰਹੀਰਾਜ
 ਕੀਜਯਾ॥ ਪਰੋਸਤਚਰੀਲਿਯੋਮੰਗਾਇਕਾਮਭੰਗਰਮਨੁਪ
 ਜਾਇ॥ ੬॥ ਚਰਿਪੁਰਨਿਸੁਕਿਯਾਬਿਲਾਸਾ॥ ਤਜਿਕਰਿਮਾ
 ਤਪਿਤੋਕੋਤਸਾ॥ ਪੋਸਤਭੰਗਅਫੀਮੰਗਾਵਹਿ॥ ਏਕਸੇਜ
 ਦੋਉਬੈਰਚਭਾਵਹਿ॥ ੭॥ ਕੋਫਿਹਿਤੋਤਗਸਮਸੇਜਬੰਗੀ॥ ਕੀ
 ਰਾਕਰਤਦੋਊਮਲਿਤਬੰਗੀ॥ ਭੰਤਿਭੰਤਿਤਨਅਸਨਲੈ
 ਕੋ॥ ਚੰਬਨਐਕਮਲਿਗਨਕੋਕੈ॥ ੮॥ ਸੁਖਿਤਭਏਅਰਭੇ
 ਮਤਵਗਾਸੇਇਹੋਨਹੀਨੈਨਉਧਰਮਪ੍ਰਤਪਿਤਤੋਕੋਤ
 ਤੇਅਯੋਜਾਜਾਇਸੰਤਚਰੀਤਿਨੈਜਗਾਏ॥ ੯॥ ਵਹੈਸਖੀਤਹੰ
 ਬੁਤਰਿਪਠਾਈ॥ ਏਕਹਿਯਹੁਰਾਜੋਸੋਜਾਈ॥ ਚੋਕਪਭੋਜ
 ਦਿਜਕਰਨਾ॥ ਬਿਨਨਏਨਿਪਤੰਨਸਿਧਗਨ॥ ੧੦॥ ਬਸਤਤ
 ਰਿਕਰਿਏਹੀਅਨੁਵਹਾ॥ ਬਹੁਰਿਸੁਤਕੋਧੰਮਸਿਧਕੁਗੁਭੁ
 ਪਬਚਨਸੁਨਿਬਸਤਉਤਗਾ॥ ਚਤੁਰੰਚਮੰਦਿਨਾਨਸਿਧਗੇ॥
 ੧੧॥ ਜਬੁਭਾਬਿਕਰਹੁਧਤਿਲੀਨਾ॥ ਤਬਹੀਕਾਫੀਮੰਤ੍ਰਕ
 ਹੋਰੀਨਾ॥ ਬਸਤਪਹਿਰਿਫਿਰਿਤੰਸਿਧਯੋ॥ ਭੇਦਅਭੇਦਨ
 ਕਛੁਜਤਪਯੋ॥ ੧੨॥ ਏ॥ ਸਿਨੇਭੁਪਕਰਤੋਭੰਗਨੁ
 ਲਿਚਬਾਇ॥ ਇੰਛਲਛਲਿਅਮਲੀਗਯੋਪਨੀਮੰਡਲ
 ਗਇ॥ ੧੩॥ ਏ॥ ਨਾਮੁਚਰਤਪਾਇਨੈ॥ ਰਘੁਚਰਤਪਾਇ

Digitized by Panjab Digital Library | www.panjabdigilib.org

ਗਿਰਯੋਸਭੋਕਰਵਾਸਭੁੰਕੀਇਤੈਤਿੰਲਾਜਥਿਸਹੀ॥੧੭॥
 ਤਸੈਤਨੋਰਬਤੋਸਜਨੀਲਖਿਕੋਟਿਹਕਰਿਹੀ॥ਪਾਨਤਜੇ
 ਰੁਮਤਭਿਤਪੀਤਮਪਾਨਤਜੇਤੁਮਹੋਤਿਤਪਿਆਹੀ॥੧੮॥ **ਚੌਪਈ**
 ਉਤੈਕੁਅਰਕਠਕਛੁਨਭਵੈ॥ਹਾਸਬਰਤਿਨਕਤਤਾਬੇਰ
 ਵੈ॥ਅੰਨਨਖਾਤਪਿਭਨੰਦਿਪਾਨੀ॥ਮਿਤ੍ਰੁਤੋਤਿਤੰਤਨਹਿਪ
 ਛਾਨੀ॥੧੯॥ **ਕੀਅਗਬਿਥਾਜਿਪਕੀਤਿਹਦਈ॥**ਇਕਤ੍ਰਿਯੋਮੇ
 ਹਿਵਰਸਦੈਗਈ॥ਨਾਭਿਪਵਪਰਤਥਲਗਾਇ॥ਫਿਰਨਲ
 ਥਕਹੰਗਈਸੁਭਾਇ॥੨੦॥ **ਤਬੀਬਾਤਨਤਹਿਪਛਾਨੀ॥**ਕਹਾ
 ਕੁੰਅਗਇਨੁਮੈਬਖਾਨੀ॥ਪੁਛਿਪੁਛਿਸਭਹੀਤਹਿਜਾਵੈ॥
 ਤਕੈਮਹਮਸਕੋਈਪਵੈ॥੨੧॥ **ਤਕੈਮਤ੍ਰੁਤੋਬਠੇਰੇ॥**ਇਸਕ
 ਮੁਸਕੋਸਾਥਲਪੇਟਾ॥ਕੁੰਅਰਭਵਨਪਹਿਬਿਥਾਸੁਨਈ॥ਸੁਨਤਬਤ
 ਸਭਹੀਤਿਨਪਈ॥੨੨॥ **ਨਾਭਮਤੀਤਹਿਨਮਪਛਾਨਾਜਿਹੰਨਾ**
 ਭੀਕਰਾਥਕੁਅੰਨਾ॥ਪਦਮਵਤੀਨਗਰਠਹਠੈ॥ਤਤੋਪਗਧ
 ਕਜਕਰਲਯੋ॥੨੩॥ **ਦਉਚਲੇਤਤਤੋਓਠਿਸੋਓਠੀਥਾਕੁਨੰ**
 ਪੁਰਚਕੋਓਧਰਸਾਭੀਨਗਰਥਾਜਹਾ॥ਓਠੀਤੀਸੁੰਦਰਬੀਰ
 ਹੀ॥੨੪॥ **ਪੁਛਤਚਲੇਤਿਸੀਪੁਰਿਸਾਏ॥**ਪਦਮਵਤੀਨਗਰਥਿ
 ਯਮਏਸਾਮਾਇਨਹੁਗੁਰਤਬੀਨਹੀ॥ਪੁਪਤਿਭਏਕੁੰਅਰਜੁ
 ਤਿਤਤਾ॥੨੫॥ **ਏਕਮੁਹਰਮਾਇਨਕਹੰਦਿਯੋ॥**ਹਿਗੁਰਨਹਿਤ
 ਨਿਪਸਤਲੋਯੋਮਲਿਖਿਪਤਿਯਤਮਹਿਗੁਰਿਭਈ॥ਜਿਸ
 ਹਾਥਨਲੈਪਛੈਪਯਾਹੀ॥੨੬॥ **ਤੈਜਿਹੰਰਥਨੰਭਕਹੰਲਯੋ॥**
 ਸੈਭਦੁਪੁੰਮਾਥਕੁਰੋਯੋ॥ਤੇਜਨਅਜੁਨਗਮਹੰਦਿਯਾਏ॥

ਤੁਮਸੈ ਚਤੁਰਨੈ ਨਾਮ ਲਾਏ ॥੧੫॥ ਰਾਜ ਸੁਤ ਪਤਿ ਖੀ ਜਬ
 ਚੀਜੀ ॥ ਛੋਰਿ ਲਾਈ ਕਰਕਿ ਸੁਨ ਦੀਨੀ ॥ ਬਹੁ ਪਨ ਦੇ ਮਾਲ ਨੀ ਬ
 ਲਾਈ ॥ ਲਿਖਿ ਪਤੀ ਛੋਰਿ ਤਿਨੈ ਪਠਾਈ ॥੧੬॥ ਸਿਵ ਕੇ ਦਿਪਤ
 ਦੇਹੁ ਮੇਜਹਾ ॥ ਮੈਨੈ ਚੋਆਪੀ ਨਿਸਿਤਹਾ ॥ ਕੁਮਾਰਿ ਤਹੁ ਤੁਮਹੁ
 ਚਲਿਅਹੁ ॥ ਮਨਿ ਭਾਵਤ ਕੇ ਭੋਗ ਕਮੇ ॥੧੭॥ ਕੁਮਾਰ
 ਨਿਸਾ ਆਪੀ ਤਹੁ ਜਾਈ ॥ ਰਾਜ ਸੁਤ ਅਗੇਤਹੁ ਅਈ ॥ ਕਮੇ ਭੋਗ
 ਕੀ ਜੇ ਤਿਕਤਿਆ ਸਾ ॥ ਪੁਗਨ ਭਈ ਦੁਹੁ ਕੀ ਅਸਾ ॥੧੮॥ ਮਾਲਿ
 ਨਿਕੀ ਦਹਿ ਭਾਕਹਿ ਨਾਮ ॥ ਰਾਜ ਕੁਮਾਰਿ ਕਹਿ ਲਿਖਾਈ ਬਾਮਾ ॥ ਰਾ
 ਤਿ ਦਿਵਸੇ ਉਕਰਤ ਬਿਲਾਸਾ ॥ ਰੂਪ ਤਿਕੀਤ ਜਿਕਾਰਿ ਰਾ
 ਤਾਸਾ ॥੧੯॥ ਕਿਤ ਕਰਿ ਨਤ ਕੇ ਪਤਿ ਅਯੋ ॥ ਅਤਿ ਕੁਪਨ ਹਿਜਤ
 ਬਤਯੋ ॥ ਸੁਕਰੇ ਸੇਵਤ ਬਿਰਾਜੈ ॥ ਨਿਰਖਤ ਕਰੀ ਰਨੁ ਦੈ ਭਾ
 ਜੈ ॥੨੦॥ ਰਾਜ ਕੁਮਾਰਿ ਭੇਸ ਸੁਧੇਗਾ ॥ ਆਵਤ ਬਿਯੋਤਿਤ
 ਨਿਕਟ ਸਵੇਗੇ ॥ ਰਾਜ ਸੁਤ ਪਤਿ ਨਿਰਖਿ ਲੁਭਯੋ ॥ ਭੋਗ ਕਰਨ
 ਹਿਤ ਹਥ ਚਲਯੋ ॥੨੧॥ ਰਾਜ ਕੁਮਾਰਿ ਬਛਰੀ ਸੰਭਗੀ ॥ ਨਕ
 ਕਟਿ ਨਿਪੁਤ ਕੀਡਗੀ ॥ ਨਕ ਕਟੇ ਜੜ੍ਹ ਨਾਪਿ ਕਪਿਸਯੋ ॥ ਸੁ
 ਵਨ ਛਾਡਿ ਕਾਨਹਿ ਸਿਧਯੋ ॥੨੨॥ ਨਕ ਕਟਾਇ ਜਬੈ ਜੜ੍ਹਗ
 ਯੋ ॥ ਇਨ ਪੰਥਿ ਸਿਵ ਦੇਵ ਲੋਕ ਲਯੋ ॥ ਨਿਪੁਤ ਮਿਗਿ ਕਹਿ
 ਤੁਹ ਨਿਲਖਿ ਯੋ ॥ ਦੁਹੁ ਅਨਥੈ ਗਿਤਿ ਹੀਰਾ ਯੋ ॥੨੩॥ ਤਹੀ
 ਬੈਠਿ ਦੁਹੁ ਕਰੇ ਬਿਲਾਸਾ ॥ ਤਿਯਹਿ ਨਹੀ ਭੋਗ ਕੀ ਅਸਾ ॥ ਦੋ
 ਤਕੁ ਸੰਗੇ ਸਿਧਯੋ ॥ ਇਕ ਸਹਚਰਿ ਕਹਤਹੁ ਧਰਯੋ ॥੨੪॥
 ॥ ਭਿਵਛੀ ਸਤ ਸਖੀ ਤਿਨ ਥੀ ॥ ਇਮ ਬਤਿ ਯੋ ਕੁਪਤਿ ਸੰਗ

ਤਖੀ॥ ਪਤਿ ਤਿਯਗਏ ਦੋ ਉਨਿ ਸਿਕਤੰਤੰ॥ ਅਗੇ ਹੁਤੇ ਸਚ
 ਨ ਸਿਵ ਜੁ ਜਾਂ॥ ੨੮॥ ਕੁੰਜਾਇ ਤੰਕੀਏ ਪ੍ਰਯੋਗਾ॥ ਤੀ
 ਸੋਕੀਨ ਜਾਨਤ ਲੋਗਾ॥ ਉਲਟਿ ਪਰਾਸਿ ਵਜ੍ਞਿ ਸਭ ਕਿਯੋ॥
 ਭਸਮੀ ਭੁਤ ਦੁਹੁ ਕਹੰਕਰਿਯੋ॥ ੨੯॥ ਵਹੈ ਭਸਮ ਲੈ ਤਿਨੈ ਦਿ
 ਖਾਈ॥ ਮਿਸਰ ਛਨ ਚਿਤਿ ਨੈ ਜਗਾਈ॥ ਭਸਮ ਭਏ ਸਭ ਹੀ
 ਜਿਯ ਜਾਨੰ॥ ਲੈ ਘੀਤ ਮਘ ਗਨਿ ਸਿਧਨੰ॥ ੩੦॥ ੧॥ ਏਤਾ
 ਰਹੈ ਤਪਾਖਿਨੈ ਤਿਯਾ ਚਰਿਤੰ ਮੰਤ੍ਰੀ ਭੁਪ ਸੰਬਾਰੇ ਤੀਨ ਸੋ ਸਚ
 ਮਹਿ ਰਹਿਤ ਸਮਾਪਤ ਸਸਤੁ ਸੁਭ ਮਸਤਾ ॥ ੩੧॥ ੧॥
 ਅਛਰੀ॥ ਚੋਪਾਈ॥ ਅਪਵਤੀਨ ਗਏ ਕਿਸੇ ਹੋ॥ ਸੈਨ ਬਿਦਾ
 ਦੁਭੁ ਪਤਿ ਹੋ ਕੋ ਹੋ॥ ਮੁਖ ਮਤਿ ਤਕੀ ਬਕਨੀ॥ ਜਿਹੇ ਸੀ ਮੁਖ
 ਨ ਕਿਨ ਹੋ ਨਿਹੀ॥ ੧॥ ਪ੍ਰਜਾ ਲੋਗ ਮਹਿ ਤੀ ਅਕਲਾਏ ਦੋ ਸਭੇ
 ਭਿਖਵੇ ਸੀਸ ਪਾਏ॥ ਅੰਗੁ ਪਪਹਿ ਕਰੀ ਪੁਕਾਰੀ॥ ਨਿਯਾਇਕ
 ਰਤ ਤੈਨ ਹੋ ਮਰਾ॥ ੨॥ ਤਾ ਤੇਤੁ ਮਕਛੁ ਕਰਹੁ ਓਪਾਇ॥ ਜਾ ਤੇ
 ਦੇ ਸਬ ਸੈ ਫਿਰਿ ਆਇ॥ ਚਰਿਤੰ ਰਿਤ ਬਕਹਿਯੋ ਪੁਕਾਰੀ॥ ਮ
 ਅੰਤੈ ਜਗਤਿ ਪਹਿ ਸੰਘਾਇ॥ ੩॥ ਫੁਟਿ ਯਥੇ ਸਜੁ ਗਿਯੋ ਕੋਧਰਾ
 ॥ ਪਠੈ ਗਈ ਤਿਹੰ ਗਰਮੰ ਝਰਾ॥ ਫੁਟਿ ਯਥੇ ਸਜੁ ਗਿਯੋ ਕੋਧਰਾ
 ॥ ਪ੍ਰਾਪਤਿ ਭੀ ਤਿਹੰ ਗਰਮੰ ਝਰਾ॥ ੪॥ ਇਕ ਤਿਯੋ ਚਰੀ ਕਰੀ ਬਨਾ
 ਇ॥ ਪਕਰਿ ਲਈ ਦੂਸਰਿ ਤਿਯ ਜਾਇ॥ ਫੁਟਿ ਯਥੇ ਸਜੁ ਗੋ ਕੋਧ
 ਰਿਕੈ॥ ਗਈ ਭੁਪ ਕੇ ਚਰਿਤ ਬਿਚਰਿਕੈ॥ ੫॥ ਭੁਪ ਕਹਾ ਸੁਗੀਇਹੰ
 ਦੀਜੈ॥ ਤੀਨੋ ਕਮੁ ਮਹੇ ਲੀਜੈ॥ ਹਨ ਨਾਤ ਲੈਤ ਹਿਸਿਯੋਗੇ॥
 ਫੁਟਿ ਇਸਤ੍ਰੀ ਫੁਟਿ ਅਤਿ ਥਪਧਰੇ॥ ੬॥ ਜੋਗਨ ਨਹਿ ਕਹਾ ਅਸਕੀ ਜੈ॥

ਵੈ ਮਹਿ ਏਕ ਜੋਗੀ ਕਹੰਦੀ ਜੋ ॥ ਐਹੋ ਏਹ ਅਸ ਕੀ ਬਾਤਾ ॥
 ਜਨ ਤੋ ਕੀ ਨਤ ਕੀ ਘਾਤਾ ॥ ੧੦ ॥ ਦੁਤਿ ਘਨਾਗਿ ਇਮ ਬਚਨ
 ਉਚੇਗਾ ॥ ਘਨਾਗਿ ਸੁਗੀ ਦੇਹੁ ਕਹੇਗਾ ॥ ਸੁਗੀ ਏਕ ਅਤਿ ਥਕੇ ਦੀਜੈ
 ॥ ਤਸਕਰ ਦੂਰਿ ਏਹੋ ਤੇ ਕੀਜੈ ॥ ੧੧ ॥ ਚਲੀ ਖਬਰਿ ਆਵੈ ਏਹੋ
 ਕਹਾਂ ॥ ਬੈਠਿ ਬਿਦਾਨਗਾ ਪਿਪਾਜਾ ॥ ਅੰਧਨਗਰ ਕੇ ਤੀਰੇ ਲੇ
 ਗਸਤਾ ॥ ਅਛਰ ਕਛੁ ਨ ਪੜੇ ਤਿਨਗਰ ਰਤਾ ॥ ੧੨ ॥ ਐਸ ਕਛੁ
 ਜਨੈ ਨਹਿ ਬਾਤਾ ॥ ਮਹਾ ਪ੍ਰਸੂਰ ਖਬਰਿ ਖਿਆਤਾ ॥ ਇਹੁ ਪੁਨਿ ਪਾ
 ਗੀ ਕਨ੍ਹ ਪ੍ਰਕ੍ਰੇਜ ਬਾ ॥ ਨਿਰਖਨ ਚਲਾ ਅਤਿ ਬਹਿਦੈ ਤਬ ॥
 ੧੩ ॥ ਦਸ ਕਿਯਾ ਤਿਨੈ ਕੇ ਜਬ ਜਾਈ ॥ ਬਚਨ ਕਿਯਾ ਭੁਪਤਿ
 ਮੁਸਕਾਈ ॥ ਤੁਮ ਸੁਗੀ ਕਰਨ ਕਿਹੁ ਲੇਹਾ ॥ ਸੇ ਮੁਹਿ ਭੇਦ ਕਿ
 ਪਾ ਕਰਿ ਦੇਹੁ ॥ ੧੪ ॥ ਜੇ ਤੁਮ ਜਨਮ ਜਨਮ ਕਿਯਾ ਪਾਤਾ ॥ ਘਾ
 ਪਾ ਚੜ੍ਹਤੋ ਹਿਸਭ ਘਾਤਾ ॥ ਘਾਪਾ ਬਾਤ ਸੁਗੀ ਕੀ ਐ
 ਹੋ ॥ ਅਵਗਵਨ ਤੁਰਤੁ ਮਿਟਿ ਜੈ ਹੈ ॥ ੧੫ ॥ ਜਬ ਜੈ ਐ
 ਸੇ ਸੁਨਿ ਪਾਈ ॥ ਚਿਤ ਚੜ੍ਹ ਬੇਕੀ ਬਿਵਤ ਬਨਾਈ ॥ ਅਵ
 ਗਲੇ ਗਸਤ ਦੇਹੁ ਟਾਈ ॥ ਅਪੁ ਚੜ੍ਹਾ ਸੁਗੀ ਪਰ ਜਾਇ ॥ ੧੬ ॥
 ॥ ਭੁਪ ਚੜ੍ਹਤੋ ਜੋਗੀ ਭਜਿ ਗਏ ॥ ਕਹੰਦੁ ਰੋਜ ਨਿਤ ਨਹਿ ਭ
 ਏ ॥ ਪਸਿ ਇਸ ਤਿਨ ਕੇ ਭੁਪ ਅਪਾ ॥ ਮਿਲਿ ਗੇਨਗਰ ਤਹਿ
 ਮਝਾ ॥ ੧੭ ॥ ਇਹੋ ਛਲਾ ਅਨਿਆਈ ਨਿਪ ਮਾਗਿ ॥ ਦੇਸ ਬਾਸ
 ਯੇ ਬਹੁ ਸੁਧਾਗਿ ॥ ਅੰਧਨਗਰ ਕਛੁ ਬਾਤਨ ਪਾਈ ॥ ਇਹੋ
 ਛਲਾ ਹਨ ਮਝਾਈ ॥ ੧੮ ॥ ੧੯ ॥ ਇਤਿ ਸ੍ਰੀ ਚਰਿਤ ਪਾਖਾਨੇ
 ਤਿਆ ਚਰਿਤ ਮੇਰੀ ਭੁਪ ਸੰਬਾਰੇ ਤੀਨੇ ਸੇ ਅਠਸਤਿ ਚਰਿਤ

ਸਾਨਿਜੁਪਤਿਕੇਗਿਹਕਿਆਪਵੇਸਾ॥੩॥ ਅਪਨੀਨਹਿਨਨਿ
 ਪਤਿਹਜਾਂਨਾਅਧਿਕਰਪਲਾਖਿਤਹਿਲੁਭੰਨਾ॥ਭਈਗੇਨ
 ਤਬਲਈਬੁਲਾਇ॥ਭੋਗਕਿਆਤਸੋਲਪਟਾਇ॥੪॥ ਯੋਬ
 ਤੀਖੀਤਿਹਸਾਬੁਓਚਗੀ॥ਯੋਫਿਨਸਨਿਪਨਹਿਤਿਹਗੀ॥ਏਕਪੁ
 ਰਬਕੋਪੰਮਬੁਲਾਵਤਾ॥ਮੁਹਿਨਿਰਖਤਤਸੋਲਪਟਾਵਤ
 ॥੫॥ ਯੋਸਿਪਸੋਤਿਨਕਹੀਬਨਾਇ॥ਅਤਿਨਿਜਪਤਿਕੋਧਿਰਿ
 ਸਿਉਪਜਾਇ॥ਲਖਨਚਲਾਭੁਪਤਿਤਿਹਧਾਈ॥ਧਾਮਾ
 ਖਨਗਮਤਿਖਆਈ॥੬॥ ਨਿਜਤਨਭੇਸਪੁਰਬਕੋਧੀ
 ॥ਗਈਸਵਤਿਕੇਪੰਮਸੁਧੀ॥ਅਗੇਪੀਤਿਤੁਤੀਸੰਗਜ
 ਕੇ॥ਬੈਠੀਜਾਇਸੇਜਚੜ੍ਹਕੇ॥੭॥ ਤਬਲਗਤਹਨ
 ਗਧਿਪਆਯੋ॥ਪੁਰਬਭੇਸਲਾਖਿਨਹਿਰਿਸਾਯੋ॥ਜੋਬਤੋ
 ਮੁਹਿਖਬੁਓਚਗੀ॥ਸੋਅਖਿਨਹਮਅਜਨਿਹਗੀ॥੮॥
 ਕਾਢਿਕ੍ਰਿਪਨਹਨਤਿਹਧਾਯੋ॥ਗਨੀਹਬਨਾਬਗਹਿਲਯੋ
 ॥ਤਵਤਿਖਭੇਸਕਹਨਹਧਾਗਾ॥ਤੈਜਫੁਕਾਕਹੰਜਬਚਿਰਾ
 ਗਾ॥੯॥ ਜਬਤਿਹੰਨਿਪਨਿਜਨਹਿਬਿਚਾਰਿਯੋ॥ਉਤਰਕੋਪਾ
 ਹਿਏਬੋਧਕਯੋ॥ਤਿਨਇਸਤੀਇਹੰਤੀਤਿਉਚਗੀ॥ਸੁਨਮੁ
 ਰਖਨਿਪਬਾਤਹਮਗੀ॥੧੦॥ ਬਸਤਏਕਦਿਜਬਗਇਹੰ
 ਗਵੈ॥ਚੰਦੁਰੁਕਏਤਿਹੰਨਾਵੈ॥ਬ੍ਰਹਮੰਡਤਿਹੰਪੁ
 ਛਿਕਰਵਗਾ॥ਤਬਅਪਨਿਮੁਖਮੈਦਿਖਵਹੁ॥੧੧॥ ਜ
 ਬਰਜਤਿਹੰਓਮਿਧਾਯੋ॥ਤਬਦਿਜੋਕੇਤਿਖਭੇਖਬਨਾ
 ਯੋ॥ਚੰਦੁਰੁਕਧਰਿਅਪਨਨਾਂਮਾਪ੍ਰਪਤਿਭਈਨਿਪਤਿ

ਤਲੇ ਕਲਾ ਜਕੁਲਾਜਨ ਸਭੈ ਤਜਿ ਰਹਈਸ ॥ ੩ ॥ ਚੰਪਈ
 ਏਕਸਖੀਤ ਕੋਲਾਖਿਪਈ ॥ ਬੈਠਿਸਖਿਨਮੰਦਿ ਬਾਤੁਚਲਾ
 ਈ ॥ ਜਸਸੁੰਦਰਇਕਇਸੁਪੁਰਮਾਓ ॥ ਤੈਸੋਚੰਦਸੁਰਭੀਨਹੀ
 ॥ ੪ ॥ ਸੁਨਿਬਤਿਯੰਗਨੀਜਿਅਰਾਖੀ ॥ ਅਰਨਹਿਸੰਪੂਰਨ
 ਭਾਖੀ ॥ ਜੋਸਹਚਰਿਤਕੋਲਾਖਿਅਈ ॥ ਗੈਨਿਭਈਤਬਵ
 ਹੀਬੁਲਈ ॥ ੫ ॥ ਅਪਿਕਦਰਬਵੈਤਕੋਰਾਨੀ ॥ ਪੁਛੀਤਹਿ
 ਦੀਨਹੈਬਾਨੀ ॥ ਸੁਕਹੁਕਹੰਮੁਹਿਜੁਤੈਨਿਹਾ ॥ ਕਿਯਾਚਹਤ
 ਤਿਹੰਦਰਸਅਪਰਾ ॥ ੬ ॥ ਤਬਚੋਗਇਮਬਚਨਉਚੋਗ ॥ ਸੁ
 ਨਹੀਜੁਬਚਨਹਮੋਗ ॥ ਸੀਜਸਤਿਲਕਹਇਹਿਜੁਨੋ ॥
 ਸਾਪੁਤਤਕਹੰਪਹਿਚੋਨੋ ॥ ੭ ॥ ਜੁਤਮਕਹੰਤੋਤਮੈਮਿਲਾ
 ਊ ॥ ਮਦਨਤਾਪਸਤੋਤੇਭੀਮਿਟਾਊ ॥ ਸੁਨਤਬਚਨਹਸੀਪ
 ਗਪਗੀ ॥ ਪੁਨਤਸੋਬਿਨਤੀਇਮਕਗੀ ॥ ੮ ॥ ਜੋਤਕੋਤੈਮੁਝੈ
 ਮਿਲਾਵੈ ॥ ਜੋਪਨਮੁਖਮੰਗੈਸੋਪਾਵੈ ॥ ਤਹਿਸਖਿਗਈਬਾ
 ਰਿਨਹਿਲਗੀ ॥ ਅਨਦਿਯੋਤਕੋਬਡਿਤਗੀ ॥ ੯ ॥ ਦੇਤਗਾ ॥ ਬਨੀ
 ਤੋਕੋਪਇਤਿਹੰਦਰਿਦਿਖੀਮਿਟਾਇ ॥ ਨਿਪਕੀਅਖਿਬ
 ਚਾਇਉਹਿਇਕੋਗੋਸੋਲਾਇ ॥ ੧੦ ॥ ਚੰਪਈ ॥ ਵੇਉਪਨੀਅਜੋ
 ਬਨਵੰਤਾ ॥ ਕਰਤਕਮਕੀਜਾਬਿਗਸੰਤਾ ॥ ਇਕਕਾਮੀਅ
 ਰੁਕੇਫਚੜਾਈ ॥ ਗੈਨਿਸਕਲਹਤਿਕਰਤਬਿਤਈ ॥ ੧੧ ॥
 ਲਪਟਿਲਪਟਿਆਸਨਵੈਲਹੀ ॥ ਆਪੁਬੀਚਸੁਖਬਹੁ
 ਬਿਪਦੇਭੀ ॥ ਚੰਮਨਕਰਤਨਖਨਕੇਘਾਤਾ ॥ ਗੈਨਿਬਿਤੀਅਯੋ
 ਹੂੰਪਤਾ ॥ ੧੨ ॥ ਹਨੀਗਈਪਤਪਤਿਪਸਾਲਗੀਰਹੀ ॥ ਭਾਖੀ

ਜਿਯਾਸਾ ਅਥਵਤਿ ਰਿਨਨੋ ਤਅਧਿਅਗਾ ਬੁਧ
 ਮਿਥਜੈ ਮਹਿਅਨਪਿਯਗੇ ॥੧੩॥ ਜੋਗਹਿੰਗ ਜਾਕੇ ਪਾਸਾ
 ਮੁਹਿਗਖਿਯੋ ਬਿਰਪਨਿਰਾਸਾ ਸੰਗਕਹਾ ਕੈ ਸੁਏਤੀ ਮਿ
 ਤ੍ਰੇਤਗਭਿਗਨਤੈ ਜੈਥੋ ॥੧੪॥ ਕਿਹੰਛਲਸੇਜਸਜਨਕੀਜਾ
 ਭੀਨਖਘਾਤਨਕਿਹੰਤੀਤਿਛਪਾਊ ॥ ਬਿਗਪਿਭੁਪਤਨ
 ਸੋਤਜੈਯੋ ॥ ਐਸੋਕਵਨਚਰਿਤ੍ਰਿਖੇਯੋ ॥੧੫॥ ਜਾਇਕ
 ਰਿਨਿਪਸੰਗਾਥਾ ਬਾਤਸੁਨਹੁ ਮਹੀਤਮਨਥਾ ॥ ਹਿਯੋ
 ਬਿਲਾਮਿਮੇਰਿ ^{ਮਸ} ਨਖਲਾਏ ॥ ਕਾਛਿਭੁਪਕੋਪ੍ਰਗਟਰਿਖਾਏ ॥
 ੧੬॥ ਅਛਿਲਾ ॥ ਸੁਨਿਰਾਜਮੈਆਜਨਤੁ ਮਸਗਸੇਇਯੋ ॥
 ਨਿਜਪਲਕਾਪਰਪਗੀਸਕਲਨਿਸੋਖਇਯੋ ॥ ਇੰਬਿਲ
 ਗਿਮੇਰਿਨਖਘਾਤਲਗਾਤੈ ॥ ਹੋਤੁਹਿਮੁਖਰਾਜਤੇਕ
 ਛੁਨਬਸਤੈ ॥੧੭॥ ਚੋਪਈ ॥ ਇੰਛਲਤਜਸੁਏਕੋਨਿ
 ਪਪਾਸਾ ॥ ਕਿਯਾਮਿਤ੍ਰਸੋਕਮਬਿਲਾਸਾ ॥ ਘਾਤਨਖਨ
 ਕੀਨਹਿਰਿਖਾਈ ॥ ਬਿਗਪਿਮੁਕ੍ਤ੍ਰਿਪਬਾਤਨਪਈ ॥੧੮॥
 ॥੧੯॥ ਤੁਸੀਚੀਤਪਾਖਾਨੇਕੋਟਾ ਰਹਿਕੇਮਤ੍ਰੇਤਪ
 ਸਾਥਾਵੇਤੀਨਸੋਇਕਹਤਾਹੋਚਾਏਤਸਮਾਪਤਮਸਤਾ
 ॥੨੦॥ ੨੧॥ ॥ਅਛਲਾ॥ ਚੋਪਈ ॥
 ਅਛਲਸੈਨਇਕਭੁਪਭਨਿਜੈ ॥ ਚੰਦਸੁਗਪਟਤਗਿਤਿਹੰ
 ਰਿਜੈ ॥ ਕੰਚਨਦੇਤਕੇਘਰਨਗੀ ॥ ਆਪਾਥਲੈਈਸਸਵ
 ਗੀ ॥ ਕੰਚਨਪੁਕੋਰਾਜਕਮਵੈ ॥ ਸੁਰਬੀਰਬਲਵਨਕ
 ਹਵੈ ॥ ਅਰਿਅਨੇਕਜੀਤਿਬਹੁਭੰਤਾ ॥ ਤੇਜਤ੍ਰਿਸਤਜਾਕੇ

ਪੁਰਸਤਾ॥੩॥ ਤਾਂ ਪ੍ਰਭਾਕਰ ਸੈਨਕ ਸਾਹਾ ਨਿਗਿਖਿਲਾਜ
 ਤਜਕੇ ਮੁਖਿ ਮਾਹਾ ਜਬਰਨੀ ਤਕ ਹੋਣਾ ਖਿਪਾਯੋ॥ ਇਹੋ
 ਚਿਤ ਭੀ ਤਰਸਾਯੋ॥੩॥ ਫਾਕ ਹਿਤ ਨ ਕਵਨ ਕਰਿ
 ਪੈਯੋ॥ ਕਵਨ ਸਹ ਚਰੀ ਪਰੈ ਮੰਗੈ॥ ਆਹਿ ਭਜੇ ਬਿਨ ਪੰਮ
 ਨ ਜੈਯੋ॥ ਜਿਹ ਤਿਹ ਭੀ ਤਿਖਾ ਹਿ ਬਾਸਿ ਕੈਯੋ॥੪॥ ਕਨਕ
 ਪਿਜਗੀ ਪਗੀਤੀ ਤਹਾ॥ ਮਮ ਕੇਤਰਨੀ ਕੇ ਬਾਸਿ ਮਹਾ॥
 ਬੀਰਾ ਪਾਤਿਹ ਤਹੀ ਪਛਾਈ॥ ਸੇਜ ਉਠਾਇ ਜਾਇ ਲੈਯੋ॥
 ਈ॥੫॥ ਕਾਮ ਭੋਗ ਤਾ ਸੋ ਜਬ ਮਨਾ॥ ਦ੍ਰੈ ਪ੍ਰਾਨ ਤੇ ਇਕ
 ਜਿਖ ਜਾਨਾ॥ ਨਿਜਨਾ ਇਕ ਸੇਤੀ ਹਿ ਤਛੋਗਾ॥ ਤਾ ਸੋ ਚਿਤ
 ਚੁਗਨੇ ਜੋਗੇ॥੬॥ ਜਾਇਗ ਵਸੋ ਬਾਤ ਜਨਾਈ॥ ਮੇਰੇ ਸਹ
 ਪੁਰਬ ਲੇਭਾਈ॥ ਮੇਰੇ ਸਾਪਏ ਕਨਿ ਪਾਇਯਾ॥ ਤਾਂ ਜਨ
 ਮਦੁ ਹਿ ਖਾ ਲਿਖਾ॥੭॥ ਪੁਨਿ ਮੇਰੇ ਰਿਖ ਐਸ ਉਚਰਾ॥
 ਤੂੰ ਹੋ ਬਹੁ ਉਧਰਾਤਿ ਹਰਾ॥ ਮਾਤ ਲਕ ਬਹੁ ਬਰਸ ਬਿ
 ਤੈਯਾ॥ ਬਹੁ ਰੋਏ ਉਸੁਗਾ ਮਹਿ ਐਯੋ॥੮॥ ਚੰਪਈ॥ ਹਮਤ
 ਮੇਰੇ ਬਹੁ ਸੁਖ ਪਾਯੋ॥ ਅਬ ਰਿਖਿ ਸਾਪ ਅਵਿਪਰੈ
 ਆਯੋ॥ ਇਬ ਚਭਾ ਖਿਨਿ ਪਹਿ ਪਰਿ ਆਈ॥ ਸਾਹ ਪਗੀਜ
 ਤਿਲਿਖਾ ਬੁਲਾਈ॥੯॥ ਚੰਪਈ॥ ਗਈ ਇਹ ਗਈ ਪੁਨਿ ਤੁ
 ਮ ਕਥਿਖਾ॥ ਭੁਪ ਸੁਨਤ ਨ ਭਵਿਖੈ ਉਚਰਿਖਾ॥ ਜਬ
 ਤਿਨ ਬਾਤ ਭੋਰੀ ਜਨੀ॥ ਭਲਾ ਕੋਰੀ ਪਗੀ ਬਖਾਨੀ॥
 ੧੦॥ ਸਾਹ ਸਹਿਤ ਭੁਪ ਤਿਪਹਿ ਜਾਇ॥ ਕਹੀ ਜਾਤੈ ਰਾਨੀ
 ਗਈ॥ ਇਹ ਬਿਧਿ ਭਾਖਿ ਲੇਪੁ ਗਈ॥ ਗਈ ਗਈ ਬਨੀ

ਨਤੁਰਈ ॥੧॥ ॥੧॥ ॥੧॥ ॥੧॥ ਗਈਇੰਗਈ ਚਿਹਲੇ ਨਤੁਰਾ
 ਨੀ ਭਈ ॥ ਪੁਜਾਸਾਇਤਿ ਨਤੁਪੁਪਾਯੋਜੀਯਮੇਰਈਸਰੀ
 ਸੁਖਗਈਭ੍ਰਿਤਕੋਸਾਥਲੋ ॥ ਮੁਖਭੇਦਅਭੇਦਨਸ
 ਕਾਇਚਰਿਕੈ ॥੧॥ ॥੧॥ ॥੧॥ ਮਿਲਿਸਭਰਿਨਇੰਭ੍ਰਿਤਿ
 ਉਚਗੀ ॥ ਗਈਸੁਗਨਿਪਨਹਿਤਿਹਈ ॥ ਤੁਮਚਿਤਚਿ
 ਤਮੈਨੀਕੋਗਸੁਦਸੁਪਪਰਅਵਰਤਿਯਥੋਗ ॥੧॥ ॥੧॥
 ॥੧॥ ਇਤਿਸੀਚਰੇਤਾ ॥ ਖਿਸਤੋਕੁਆਦਿੰਤੋਮੰਤ੍ਰਪਸੰਖਾ
 ਰੇਤੋਨੋਸੰਬਤਤਿਚਰੇਤਸਮਾਪਤਮਸਤਮਸਤਮਸਤਮ
 ॥੧॥ ॥੧॥ ॥੧॥ ॥੧॥ ॥੧॥ ॥੧॥ ਸੁਨਿਗਜਇਕ
 ਐਰਪਸੰਗਾਜਿਤਚਿਪਿਕਿਯਨਹਿਨਿਪਸੰਗਾਜਲ
 ਜਸੈਨਇਕੁਪੁਤਿਜੈ ॥ ਸਭਬਿਮਤੀਤਿੰਨਹਿਕ
 ਹਿਜੈ ॥੧॥ ਸੁਭਬਵਤੀਨਗਰਕਹੀਜਤਾਅਮਰਪੁਰੀਤਿੰਪ
 ਰਤਰਿਦੀਜਤਾਗਜੋਕੀਕ੍ਰਿਪਤੀਨਪਿਯਗੀਜਤੋਰਨੀ
 ਹਤਦੁਖਮੀ ॥੧॥ ਗਨੀਰਪਬੈਰਕੋਠਨਿਗਜਕੋਪਰਿ
 ਕ੍ਰਿਪਪਖਾਨਾਕਹਅਸਪਭਖਹੈਤੋਹਿਬੋਲਿਚਿਕਤ
 ਸਕੀਜੈਮੋਹਿ ॥੧॥ ਪਵਤੁਤਮੈਪਸੀਨੋਅਵਤਾਗਵਿ
 ਰੇਖਤਵਿਗਪੁਪਜਨਾਵਤਾਗਜਾਬਤਸੰਤਿਕਰਿਮਾ
 ਨੀ ॥ ਮੁਫ਼ਭੇਦਕੀਕ੍ਰਿਯਾਨਜਾਨੀ ॥੧॥ ਮੁਖਭੁਪਭੇਦਨ
 ਹਿੰਪਯੋ ॥ ਤਿੰਨਤੋਬੋਲਿਉਪਾਇਕਹਯੋ ॥ ਤਿਨਬਿਖੁ
 ਰਹਿਐਖਦੀਬੀਚਾ ॥ ਚਿਨਮੰਤ੍ਰਿਕਗੁਪਕੀਮੀਚਾ
 ॥੧॥ ਇਤਿਸੀਚਰੇਤਾ ॥ ਖਿਸਤੋਕੁਆਦਿੰਤੋਮੰਤ੍ਰਪਸੰਖਾ
 ਰੇਤੋਨੋਸੰਬਤਤਿਚਰੇਤਸਮਾਪਤਮਸਤਮਸਤਮਸਤਮ ॥੧॥ ॥੧॥

ਤਤ

ਸਤਗੁਰੂ ਪਾਤਿਸਾਹੀ ਸਤਗੁਰੂ ਪਾਤਿਸਾਹੀ
 ਤਜਾਹਾ ਬਿਕਾਟਿ ਸਿੰਘ ਇਕੁ ਭੁਪੁਤਰ ਤੇਤਾ ਭਾਨਿ ਪਿਤਾ
 ਗੀਤ ਕੀ ਦਸਾ ਜਿਹੰ ਸਮਕਰੀ ਨ ਪੁਨਿ ਕਰਤਾ ॥੧॥ ਭੀਸ
 ਸੈਨ ਇਕ ਤਿਓ ਸੋਸਾ ਪ੍ਰਗਟ ਭਯੋ ਜਨ ਦੁਸਰਾ
 ਸੀਅਛਤ ਬਰੇ ਇਤਿਹਾਸੀ ਕਨਕ ਅਵਤਿਸਾਚੇ
 ਜਨੁ ਫਗੀ ॥੨॥ ਤਿਨ ਮਨ ਮੈ ਇਹ ਬਾਤ ਬਖਾਨੀ ਕਿਹੰ ਬਿ
 ਪਿਕੈ ਹੁਜਿ ਭਵਨੀ ਸੋਇਹੀ ਸਭ ਜਗਹਿ ਦਿਖਾ
 ਇਹ ਮਕਉ ਠੀ ਸੁਪਨੇ ਕਹੰ ਪਾਇ ॥੩॥ ਕਹਾ ਦੁਸੁ ਮੁਹਿ
 ਦਿਖਾ ਭਵਨੀ ਸਭ ਹਨਿ ਸੋਭਾ ਇਮਿ ਬਨੀ ਜਿਹੰ
 ਬਰਦਾਨ ਦੇਉ ਤਿਹੰ ਤੇਈ ਆਮਹਿ ਪੈਛੇ ਰਿਨੰ ਤੇਈ
 ॥੪॥ ਏਕ ਬਚਨ ਸੁਨ ਕਰਿ ਪਗਲਾ ਗੋਬਿੰਦ ਸੰਗਤ
 ਤੇ ਅਨੁਗੋ ॥੫॥ ਬੈਠੀ ਸਭ ਹਿਨ ਕੀ ਮਾਈ ਆਹੁ ਸੁਨਿਖ
 ਬਰਿਨਾਰੀ ਪਪਾਈ ॥੬॥ ਏਕ ਨਰਿ ਇਹੰ ਨਰ ਭਜਿ ਜੈ
 ਨਾਮਹਿ ਗੁਲ ਦੇਇ ਕਹਿ ਜੈ ॥੭॥ ਜਗਤ ਮਤ ਅਪਕੋ ਕਰ
 ਵੈ ॥੮॥ ਉਚਨੀ ਚਕਹੰ ਪਾਇ ਲਗਾ ਵੈ ॥੯॥ ਕਾਜੀ ਅੰਮ੍ਰਿ
 ਲਾਨੇ ਜੇਤੋ ਜੋਗੀ ਮੁੰਗੀਆ ਅਹੁ ਦਿਜ ਕੇਤੋ ॥੧੦॥ ਸਭ ਕੀ
 ਘਟ ਪੁਜਾ ਗਈ ॥੧੧॥ ਚਰਚਾ ਅਪਿਕਤ ਵਨ ਕੀ ਭਈ
 ॥੧੨॥ ਸਭ ਭੇਖੀ ਆਤੇ ਰਿਸਭ ਗੋਬਿੰਦ ਪਨ ਚੜ੍ਹਤ ਨਿਰ
 ਖਿਤਿ ਜਗੇ ਗਹਿ ਲੋਗਾਇ ਤਹਿ ਨਿਪਪਾਸਾ ॥੧੩॥ ਕਰਤ
 ਏਇਹੰ ਬਿਪਿਉ ਪਹੰਸਾ ॥੧੪॥ ਕਰਮ ਤਕੁ ਹਮਹਿ ਦਿ
 ਖਾਇ ਕੈਭਵਨੀ ਨਾਮ ਕਹਾਇ ॥੧੫॥ ਤਬ ਅਬਲਾ ਅਸ
 ਮਤ ਬਿਚਰਾ ॥੧੬॥ ਸੁਨਾ ਜਾਕਹਿ ਬਚਨ ਹਮਰਾ ॥੧੭॥

॥੩॥ ਮੁਸਲਮਾਨ ਮਸਜਿਦ ਨਿਅਲਾਤ ਪਰਭਾਖੰ
 ॥ ਬਿਪ੍ਰਲੋਗ ਪਾਤਕੋਂ ਭਰਿਕ ਰਿਗਾਖੰ ॥ ਕਰਾਮਾਤ ਜੋ
 ਮੁਹਿ ਏ ਪ੍ਰਥਮ ਬਤਾਇਓ ॥ ਤਿਤਿ ਪਾਛੇ ਕੁਛੁ ਮੁੰ
 ਇਨੈ ਦਿਖਾਇਓ ॥੧॥ ਚੌਪਈ ॥ ਬਚਨ ਸੁਨਤ ਰਾਜ ਮੁ
 ਸਕਾਏ ॥ ਦਿਜ ਬਹੁ ਮੁਲਾ ਪਕਰਿ ਮੰਗਾਏ ॥ ਮੁਡਿਯਾਨੇ ਰ
 ਸੰਨਿ ॥ ਸੀਘਰੇ ॥ ਜੋਗੀ ਜੰਗਮ ਜਾਤ ਨਗੇ ॥੧॥ ਅਨਿ
 ਲਾ ॥ ਭੁਪ ਬਚਨ ਮੁਖ ਤੋਂ ਇੰਝੀ ਤਿਉ ਚਰਿਯੋ ॥ ਸਭ ਬਿ
 ਥੈ ਸਭ ਹਿਨ ਤਿਨ ਸੁਨਤ ਪਚਾਏ ॥ ਕਰਾਮਾਤ ਅਪੁ ਅ
 ਪਨੀ ਹਮੈ ਦਿਖਾਇਯੋ ॥ ਨਤ ਰਿਅ ਬਹੀ ਧੰਮ ਮਿਤੁ ਕੇ
 ਜਾਇਯੋ ॥੨॥ ਸੁਨ ਰਾਜ ਕੇ ਬਚਨ ਸਭੈ ਦਿਖਾ ਕੁਲ ਭ
 ਏ ॥ ਸੇਕ ਸਮੁਦ ਕੇ ਬੀਚੁ ਰਿਸ ਬਹੀ ਗਏ ॥ ਨਿਗਖਿ ਨਿ
 ਪਤਿ ਕੀ ਓਰ ਹੋ ਸਿਰ ਨਿਖਾਇ ਕੋ ॥ ਕਰਾਮਾਤ ਕੇ ਏੀ ਸ
 ਕੈਨਤ ਹਿ ਦਿਖਾਇ ਕੈ ॥੩॥ ਕਰਾਮਾਤ ਨੋ ਲਖੀ ਕ੍ਰੋਧ ਰ
 ਜਾ ਭਯੋ ॥ ਸਾਤ ਸਾਤ ਸੈਚ ਬੁਕ ॥ ਤਿਨ ਕੇ ਤਨੁ
 ਭਯੋ ॥ ਕਰਾਮਾਤਿ ਅਪੁ ਅਪੁ ਨੀਕ ਕੁੰਕ ਦਿਖਾਇਯੋ ॥ ਨਤ
 ਤਰਿ ਤਿਨ ਕੇ ਪਾਇਨ ਸੀ ਸਭੁ ਕਾਏ ॥੪॥ ਗਿਹੁ ਖੁਦਾ ਏ
 ਕੇ ਤੇ ਕੁਛੁ ਮਹਿ ਦਿਖਾਇਯੋ ॥ ਨਤ ਰਿਸ ਸੇਖਨ ਕੇ ਮੁੰ
 ਰਿ ਮੁੰਗਾਇਯੋ ॥ ਕਰਾਮਾਤ ਬਿਨ ਲਖੇ ਨਿਸਨੇ ਛੇ ਰਿਗੀ
 ਤਨਤ ਰੁਤ ਮੇਰਾ ਕਰਨ ਦੇ ਮਹਿ ਬੋਰਿਓ ॥੫॥ ਕਰਾਮਾਤ ਕ
 ਛੁ ਮਹਿ ਸੰਨਿ ॥ ਸੀਦੀ ਜੀਯੋ ॥ ਨਤ ਰਿਅ ਪਨੀ ਜਟਨ ਕੇ
 ਦੁਹਾ ਕੀ ਜੀਯੋ ॥ ਰਮਤ ਕਰਾਮਾਤ ਭਯੋ ਅਬਹ ਮਹਿ ਦਿਖਾਇ

ਘੋਰਿ ਨ ਤਰ ਅਪਨੀ ਕੀਰਨ ਦੀ ਬਹਾਇ ਐ॥੧੬॥ ਦਿਤਾ
 ਰੇਵਨ ਵੈ ਕਰਤੇ ਭਏ ਕਿਸੁਨ ਅਈ ਬਾਤਾ ਤਬਾ ਜੈਤਿ
 ਂਨਾ ਰਿਕ ਬਚਨ ਕਹਾ ਮੁਸਕਾਤਾ॥੧੭॥ ਚੰਪਈ॥ ਕਰਾਮਾ
 ਤ ਇਨ ਕਛੁ ਨ ਦਿਖਾਈ॥ ਅਬ ਚਹਤੈ ਤੁਮ ਤੈ ਪਈ॥
 ਬਚਨ ਪਿਗਲਾ ਵੇਇ ਉਚੇਰੇ॥ ਸੁਨੇ ਨਹਾਧਿ ਪਬੈ ਨਾਮੇ
 ॥੧੮॥ ਨਾ ਤਿਲਾ॥ ਕਰਾਮਾ ਤ ਇਕ ਅਸਿ ਮੈ ਪਥਮ ਪਛਾਨਿ
 ਘੋਰਿ ਕਤੇ ਜ ਅਰੁ ਤਾ ਸਜਗਤ ਮੈ ਮਾਨਿ ਘੋਰਿ ਜੀਤਾ
 ਰ ਅਗ੍ਰਿ ਮਤ ਪਗ ਜਾ ਕੀ ਬਸਤਾ ਹਿ ਮੇਰੇ ਮਨ ਪਰ ਮੇਸਰਤ
 ਹਿ ਕੇ ਕਹਤਾ॥੧੯॥ ਦੁਤਿ ਘਕਲਾ ਮੇਰਾ ਮਾਤ ਪਹਿਚਾ
 ਨਿ ਘਤਿ॥ ਜਿਨ ਕੇ ਚੰਦ ਹਿ ਲੋਕ ਚਕ੍ਰ ਕਰਮਾਨਿ ਘਤਾ॥
 ਕਲਪਾਇ ਜਗ ਹਿ ਤ ਕਲਾ ਮਿਟਿ ਜਾਵਈ॥ ਤੇ ਘਾਤੇ
 ਮੁਰਮਨ ਤਾ ਹਿ ਗੁਰੁ ਹਿ ਵਈ॥੨੦॥ ਕਰਾਮਾ ਤ ਰਾਜਾ
 ਰਸਨਾ ਜਾਨਿ ਘਤਾ॥ ਭਲੇ ਬੁਝੈ ਜਾਤੇ ਜਗ ਹਿ ਤ ਪ
 ਛਾਨਿ ਘਤਾ॥ ਕਰਾਮਾ ਤ ਚੰਬੀ ਪਨਭੀ ਤਰ ਜਾਨਿ ਘੋਰਿ
 ਤੇ ਤਰ ਕਤੇ ਰਾਵ ਪਰੇ ਤਿਹ ਮਾਨਿ ਘੋਰਿ॥੨੧॥ ਚੰਪਈ॥ ਕਰਾ
 ਮਾ ਤ ਇਨ ਮੰ ਹਿ ਨ ਹਿ ਜਾਨੁ॥ ਇਸ ਬਧਨ ਉਪਾਇ ਪਹਿ
 ਚਨ ਗਾ॥ ਨਾ ਤ ਪਨ ਤਾ ਤ ਪਨ ਤਾ॥ ਚਮਤ ਕਰ
 ਇਨ ਮੰ ਹਿ ਜਾਈ॥ ਰਾਵ ਰਭੀ ਖਨ ਮੈ ਗੋ ਕਈ॥੨੨॥ ਜੈ
 ਇਨ ਸਭਨ ਪ੍ਰਥਮ ਸੰਘੇ॥ ਤਿਹ ਪਾਛੈ ਕਛੁ ਮੇਰੇ ਉਚੇ
 ਰੇ॥ ਸੰਤ ਬਾਤਾ ਮਤੁ ਮੰ ਹਿ ਸੁਨਈ॥ ਅਬ ਸੁਕਰੇ ਜੁਤੁ ਮ
 ਹਿ ਸੁਹਈ॥੨੩॥ ਬਚਨ ਸੁਨਤ ਰਾਜਾ ਰਖਨਾ॥ ਅਧਿਕ

ਵਿਖੇ ਤਿਹੰਤਿ ਖੋਕੇ ਦਾਨਾ ਜਗਮਾਤ ਤਿਨ੍ਹਿ ਭਿਖਾ ਜੁ ਕਹੈ ॥
 ਤਿਹੰਤਿ ਪ੍ਰਸਾਦ ਨਿਜ ਪ੍ਰਾਨ ਬਚਾਏ ॥ ੨੪ ॥ ਇਤਿ ਸ੍ਰੀ ਚਰਿਤ੍ਰ ॥
 ਘੋਰੇ ਭਿਖਾ ਦਾਨੁ ਮੰਤ੍ਰੀ ਕੁਪਸੰਦਾ ਦੇਤੀ ਨ ਸੰਚਤ ਰਚਾਰੇ ॥
 ਤਸਮਾਪਤਿ ਮਸਤੁ ਸੁਭੰ ਮਸਤੁ ॥ ੩੫ ॥ ॥ ਅਛਾ ॥
 ॥ ਚੰਪਾ ॥ ਬੀਜ ਪੁਰਜਿਹੰਤੁ ਸੁਭੰ ਤਿਜੈ ॥ ਇਹ ਲਾਸੁ ਤਰੰ
 ਸਹਕਰਿ ਜੈ ॥ ਸ੍ਰੀ ਮਾਤਾ ਬਸਤੀ ਤਿਹੰਤਿ ਭਿਖਾ ਜਾਜੰ ਸਮੁਥਿ ਪ੍ਰ
 ਜੀਨ ਗਿਨ ਅਨਿਯਾ ॥ ਜੇ ਬਨਵੰਤ ਭਈ ਜਬ ਚਾਲਾ ਮਾ
 ਸੁੰਦਰੀ ਨੈਥਿ ਸਲਾ ਜੇ ਬਨ ਜੋ ਬਾਧਿਕ ਤਿਹੰਤਿ ਚਾਢੀ ਜਾ
 ਨੁ ਕਚੰਦੁ ਸੁਗਮ ਥਿਕਾਢੀ ॥ ੩੬ ॥ ਤਹੰਤਿ ਕਹੈ ਤਿਹੰਤਿ ਪੁਤਾ ॥ ਸੁ
 ਗਤਿ ਸੀਰਭੈ ਬਿਖੈ ਸੁਪੁਤਾ ਧ੍ਰਮ ਕੇਤ ਤਿਹੰਤਿ ਮੁਭਨਿ ਜੈ ॥ ਇਹ
 ਚੰਦ੍ਰ ਪਟਤਿ ਭਿਤਿਹੰਤਿ ਜੈ ॥ ੩੭ ॥ ਬੇਗਮ ਕੀਤਾ ਸੁਗਚਿਲਾ ਬੀਜਾ
 ਤੋਨੀ ਦੁਖ ਸਭ ਭੰਗੀ ॥ ਦੇਖਿ ਗਈ ਜਬ ਤੋਤਿਹੰਤਿ ਪਾਮਾ ਤੰਬ
 ਤੋ ਅੰਗ ਸੁਹਾਤ ਨ ਬਾਮਾ ॥ ੩੮ ॥ ਤਿਤੁ ਜਾਨਿ ਸੁਹਰੀ ਬੁਲਾਈ ॥
 ਤੇਰਭਾਖਿ ਸਭ ਤਹੰਤਿ ਪਠਾਈ ॥ ੩੯ ॥ ਸੁਹਾਸੁ ਤਜੁ ਤੈ ਮਿਲੈ ਹੋ ॥
 ਜੋ ਪਨ ਮੁਖ ਮਗੈ ਮੈ ਪੈ ॥ ੪੦ ॥ ਸਖੀ ਪਵਨ ਕੇਤੇ ਸਮਿਧਾਈ ॥ ਪ
 ਲਕਨ ਬੀਤੀ ਸਹਕੇਅਾਈ ॥ ਸਹਾਧੂ ਤਕਹੰਤਿ ਕੇਖਾ ਪ੍ਰਾਨਾ
 ॥ ਬੈਰੀ ਜਾਇ ਸੁਪਗ ਤਿਹੰਤਿ ਬਾਮਾ ॥ ੪੧ ॥ ਤੁਮੈ ਨਾਮ ਕਹਾ ਪਹਿਚ
 ਨਿਯਤਾ ਕਵਨ ਦੇਸ ਕੇਤਾ ਸੀ ਜਨਿਯਤਾ ॥ ਸਕਲ ਬ੍ਰਿਥਾਨਿ
 ਪ੍ਰਥਮ ਸੁਨਾਵਹਾ ॥ ਬੁਧ ਭਿਕੁ ਅਭਿਕੀ ਸੇਜ ਸੁਹਾਵਹਾ ॥ ੪੨ ॥ ਸੁਨ
 ਸਖੀ ਮੰਦ੍ਰ ਦੇਸੁ ਮਹਾਤੰਗੀ ॥ ਧ੍ਰਮ ਕੇਤਹੰਤਿ ਮਕੈ ਜਨ ਕਹੰਤੀ ॥ ਸ
 ਦਹਿਤ ਅਏ ਇਹੰਦੇਸਾ ॥ ਦੇਸ ਦੇਸ ਕੇਨਿ ਗਖਿਨੇ ਸਾ ॥ ੪੩ ॥

ਬੁਝਿਅਨਪ੍ਰਥਮਤਹਿਬਿਗਮਾਇ॥ਭੀਤਿਭੀਤਿਤਨਲੇਭ
 ਰਿਖਾਇ॥ਜਿਸਤਿਗਲੈਅਈਤਿਤੰਤੰ॥ਮਾਸਕੁਅਗਿਵਿ
 ਲੇਕਤਜਹੰ॥੧॥ਜੁਪਨਕਹੁਸੁੰਦਰਤਿਹੰਦੀਨਾਕੰਠਲਗਾ
 ਈਮਤ੍ਰਸੇਲੀਨਾ॥ਭੀਤਿਭੀਤਿਕੀਕੋਫਲਗਾਈ॥ਏਕਖਟਚ
 ਡਿਦੁੰਚੜਾਈ॥੧੧॥ਭੀਤਿਭੀਤਿਤਨਕੋਫਚੜਾਵੰਹਿ॥ਮਿ
 ਲੀਮਲਿਗੀਤਮੁਧੁਧਨਿਗਵੰਹਿ॥ਬਿਬਿਪਿਬਿਪਿਤ
 ਨਕਰਤਬਿਲਾਸਾ॥ਨੈਕਨਕਹੈਨਿਪਤਿਕੋਤ੍ਰਾਸਾ॥੧੨॥ਛੈ
 ਲਿਹਿਛੈਲਨੇਛੋਰਾਜਾਈ॥ਨਿਸਦਿਨਰਾਖਤਕੰਠਲਗਾ
 ਈ॥ਜਬਕਬੁੰਘਾਬੇਟਸਿਧਵੈ॥ਏਕਅੰਬਗੀਤਹਿ
 ਚੜਾਵੈ॥੧੩॥ਤਹੀਕਾਮਕੀੜਕਹੰਕਹੈ॥ਮਾਤਪਿਤਤੋਨੈਕ
 ਨਡਗੈ॥ਇਕਦਿਨਰਾਜਾਚੜਾਸਿਕਥਾ॥ਸੰਗਲਾਈਮਹਰਿ
 ਯੈਅਥਾ॥੧੪॥ਬੇਗਮਸੇਉਸਿਕਰੀਸਧਾਈ॥ਏਕਅੰ
 ਬਗੀਤਹਿਚੜਾਈ॥ਏਕਸਖੀਤਿਹੰਚੜਾਤਨਿਹਾ॥ਜਾ
 ਇਭੁਪਸੇਭੇਦਓਚਾ॥੧੫॥ਸੁਨਿਨਿਪਬਾਤਚਿਤਮੈਰਾ
 ਖੀ॥ਅੰਗਨਹਿਸੇਪ੍ਰਗਟਨਭਾਖੀ॥ਦੁਹਿਤੋਕਜਬਗਜਾਨਿ
 ਕਟਯੋ॥ਤਬਤੋਕੋਪਿਤਨਿਕਟਬੁਲਯੋ॥੧੬॥ਸੁਨੈਬੈਨ
 ਬੇਗਮਡਰਪਨੀ॥ਬਹੁਰਕਪਾਮਤ੍ਰਤਿਹੰਮਨੀ॥ਅਬਹੀ
 ਮੁਏਭੁਪਗਹਿਲੈਯੋ॥ਇਸੀਬਨਿਬਿਖੇਮਾਰਿਚੁਕੈਯੋ॥੧੭॥
 ਨਮਿਕਹੀਪਿਮਜਿਨਿਜਿਡਗੈ॥ਕਹੰਚਰਿਤਤੁਮੈਸੋਕੋਰੋ॥
 ਕਗਿਰੁਖਕੇਤਹੈਨਿਕਰਾ॥ਲਪਟਿਹਤਸੇਤਹੰਯਾਗਾ॥੧੮॥
 ਅਪੁਪਿਤਪਤਿਕਿਯਾਪਯਾਨਾ॥ਮਰੇਗੀਛੋਰੇਝਮਿਗਨਨਾ॥

ਤਹਿ ਬਿਲੋਕ ਪੰਤੁ ਚੁਪਰਤਾ ਫੁਟਲਾਖ ਚਿਤਿ ਤਿਯੋਕ
 ੭੧੦॥ ਓਸੀ ਸਖੀ ਕੇ ਉਲਟਿ ਧੁਰਾ ਫੁਟਲਾਖ ਚਿਤਿ ਨੁ
 ਏਉ ਚਰਾ ਖੇਲਾ ਖੇਲੁ ਧਰਿ ੭੧੧॥ ਓਸੀ ਬਿਛਰਾ
 ਕਰੀ ਲਖ ਪੇਸ਼ ੭੧੨॥ ਜਿ ਤੇ ਖਾਕਾ ਖੇਲੁ ਜਗਾ ਪਰਿ ਮਲ
 ਨੇਰੁ ਖੇਲਿ ਕੀ ਚਿਗਾ ਮੀ ਬਾਸੀ ਚਕਰੇ ਸੁਖ ੭੧੩॥ ਏਕੋ ਲਖ
 ਦਿਲ ਪਟਿ ਏਉ ਕੇ ਲੋਕ ੭੧੪॥ ਸੁਖ ਏਕੋ ਗਾਏ ਨੇਰੁ ਧੁ
 ਭਿਓ ਨੇਰੁ ਧੁ ਪਾਇ ਕੀ ੭੧੫॥ ਸੁਖ ਏਕੋ ਗਾਏ ਨੇਰੁ ਧੁ
 ਇਤਿ ਤੇ ਲੇ ਮਾਈ ਫਿਰੀ ਮਾਓ ਲਟਾਤਿ ਤੁਠਾ ਕਿਆ ਭਰ
 ਦਿਖਾ ਜਿਤੁ ਬੰਸ ੭੧੬॥ ਸੁਖ ਏਕੋ ਗਾਏ ਨੇਰੁ ਧੁ
 ਚਰਿ ਮਾਈ ਤੇ ਪੁਸ਼ਪਾਏ ਤੇ ਨੇਰੁ ਧੁ ੭੧੭॥ ਏਕੋ ਲਖ
 ਤੇ ਸੁਖ ਮਾਈ ਤੇ ਪੁਸ਼ਪਾਏ ਤੇ ਨੇਰੁ ਧੁ ੭੧੮॥ ਏਕੋ ਲਖ
 ਤੇ ਪਾਈ ੭੧੯॥ ਇਸ ਤੇ ਬੋਲਾ ਸੁਰੇ ਜਗਾ ਇਸ ਕਤ ਬੋਲ ਨਰਿ
 ਪੰਤੁ ੭੨੦॥ ਸੁਖ ਮਾਈ ਤੇ ਪੁਸ਼ਪਾਏ ਤੇ ਨੇਰੁ ਧੁ ੭੨੧॥ ਏਕੋ ਲਖ
 ਸੁਨ ਗਾ ੭੨੨॥ ਅਤਿ ਲਾ ਸੁਖ ਮਾਈ ਤੇ ਪੁਸ਼ਪਾਏ ਤੇ ਨੇਰੁ ਧੁ ੭੨੩॥ ਏਕੋ ਲਖ
 ਫੋਦਾ ਤਿਯੁ ਪਕੀਰੀ ਸਜਗਤ ਮਹਿ ਜਾਨਿਯੋ ੭੨੪॥ ਅਪੁੰ ਪਤਾ
 ਜਲ ਬਲਾ ਮਹਿ ਜਾਨਿਯੋ ਕੀ ਜਾਨਿਯੋ ਤੇ ਨੇਰੁ ਧੁ ੭੨੫॥ ਏਕੋ ਲਖ
 ਮਾਨਿਯੋ ੭੨੬॥ ਤੇ ਪੁਸ਼ਪਾਏ ਤੇ ਨੇਰੁ ਧੁ ੭੨੭॥ ਏਕੋ ਲਖ
 ਨੇਰੁ ਧੁ ੭੨੮॥ ਤੇ ਪੁਸ਼ਪਾਏ ਤੇ ਨੇਰੁ ਧੁ ੭੨੯॥ ਏਕੋ ਲਖ
 ਤੇ ਪਕੀਰੀ ੭੩੦॥ ਮਨ ਬਚਕੁ ਮਾਨ ਮਾਈ ਕੀ ੭੩੧॥ ਏਕੋ ਲਖ
 ਗਾਇ ਮਾਈ ੭੩੨॥ ਕਮੇ ਭੋਗੁ ਰਮਨ ਮਚਉ ੭੩੩॥ ਏਕੋ ਲਖ
 ਚਰੀ ਦਈ ਤੇ ਪੁਸ਼ਪਾਏ ਤੇ ਨੇਰੁ ਧੁ ੭੩੪॥ ਏਕੋ ਲਖ

ਅਮਿਤਰਭੂਵੈਤਾਹਿਭੁਲਾਈ॥ਜਿਹਤਿਹੰਭਾਤਿਕੁਅ
 ਰੋਕੀਲਾਈ॥੫॥ਭੀਤਿਭੀਤਿਤੇਕਰਤਥਿਲਾਸਾ॥ਅਨਤ
 ਕਿਸੀਨਨਕੋਤਾਸਾ॥ਤਬਲਗਿਅਇਪਿਤਾਤੰਗਯੋ॥
 ਅਧਿਕਬਿਮਨਤਕੋਮਨਭਯੋ॥੬॥ਅਵਯਾਤਤਬ
 ਹਾਬਨਾਈ॥ਇਕਬਾਤਤਬਤਾਹਿਬਨਾਈ॥ਬੀਸਮਿਖਾ
 ਨਕੋਤਿਹਸਿਆ॥ਐਚਤਨਵਠਾਢਿਕਇਢੇਯੋ॥੭॥
 ਉਪਰਅਵਗਸਿਮਿਖਾਨਡਗਾਵਕੋਜਾਇਨਅੰਗਨਿਭ
 ਗਾਅਭੋਜਇਪਿਤਾਚਲਿਲੀਨਾਜੋਰਿਪਨਮਦੋਓਕ
 ਰਕੀਨਾ॥੮॥ਅਕਲਾਤਿਸਸਮਿਖਾਨਕੋਤਗਪਿਤਾਬੈਠਾ
 ਇਯੋ॥ਇਕਏਕਕਰਿਤਕੋਪੁਪਦਿਖਾਇਯੋ॥ਭੁਪਬਿਦਾ
 ਹੈਜਬੈਅਪਨੇਗਿਹਗਯੋ॥ਹੋਕਢਿਤਾਤੰਮਿਤਸੇਜਉਪ
 ਰਯੋ॥੯॥ਦੋਹਰਾਇੰਛਲੇਸੋਗਜਾਛਲਾਸਕਭੇਦਨ
 ਹਿਪਾਇ॥ਦੁਹਿਤਕੋਗਿਯਾਇਸਿਅਯੋਕੋਮੁਡਾਇ॥
 ੧੦॥੧॥ਏਤੰਸ੍ਰੀਚਰਚਪਖਿਖਾਨੇਤ੍ਰਿਖਾਚਰਿਤਮੰਤ੍ਰੀਭੁ
 ਪਸੰਧਾਰਤੰਸ੍ਰੀਚਰਚਰੇਕਸਮਾਪਤਮਸ੍ਰੁਸੁਭ
 ਮਸਤ੍ਰੁ॥੩੯੬॥ ॥ਅਫਜ਼ੀ॥ਤੋਪਈ॥ਸੁਨਰਾ
 ਜਾਇਕਨੋਰਕਹਾਨੀ॥ਕਿਨੁਲਖੀਨਕਿਨਹੀਜਾਨੀ॥ਸਤ
 ਹੋਰਾਬਾਰਬਸਤਜੰਗਾਸ੍ਰੀਹਜਾਂਛਕੇਤੁਰਾਜਾਤੰ॥੧॥ਗਿ
 ਹਮਦਮੰਤਮਤੀਤਿਤੰਨਗੀ॥ਸ੍ਰੀਪ੍ਰਬੀਨਰੇਧੰਮਦੁਲਗੀਅਪੁ
 ਮਨਦੁਤਿਜਾਤਨਕੀ॥ਜਾਨੁਕਛੁਲਿਚੰਬੇਲੀਰੀ॥੨॥ਨਿ
 ਹਚਲਸਿੰਘਤੰਇਕਬਤੀ॥ਸੁਰਬੀਰਬਲਵਨਤਿਅਤੀ

ਪ੍ਰਭਾਕਰਸੁਰਗੋਬਖਨਾ ੩

ਖਿਸੁਨਾਉ॥੫॥ ਮਾਤਲਾ॥ ਰਾਜਸੁਤਾਜਬਤੋਤਿਹੰਗਈ
 ਨਿਹਾਰਿਕਗਿ॥ਹੀਮੰਤੁਰੈਮਨਇਹੰਬਾਤਬਿਚਾਰਿਕਰਿ॥
 ਕੋਟਿਜਤਨਕਰਿਕਰਿਕਰਿਖਾਇਬੁਲਾਇਯੋ॥ਹਿਕਾਮਕੇ
 ਲਖਾਸੋਕਰਿਹਰਖਕਮਾਇਯੋ॥੬॥ ਚੰਪਈ॥ ਸਖੀਏਕਤ
 ਹੰਦਈਪਠਾਇ॥ ਜਿਹੰਤਿਹੰਬਿਧਿਤਿਹੰਲੋਭਲਾਇ॥੫॥
 ਕ੍ਰਿਪਕ੍ਰਿਦੋਛੰਦਬਿਹੰਗਿ॥ ਸਕਲਮਦਨਕੋਤਪਨਿ
 ਵਹੰਗਿ॥੭॥ ਆਵਤਨੈਨਿਗਖਿਕਰਿਜਾ॥ ਇਹੰਬਿਧਿ
 ਚਰਿਤਚੰਦਲਾਸਾਜਾਗੇਮਾਗਤਿਹੰਬਦਨਲਗਾਯੋ
 ॥ ਨਹਿਭੇਸਤਕਹੰਪਹੰਗਯੋ॥੮॥ ਭੂਰੁਥਏਕਤਿਹੰਲ
 ਯੋ॥ ਦੁਜੇਹੰਬਟਕੋਰਦਯੋ॥ ਮੁਹਨਅੰਗੁਪੇਖਨਭੰਗਾਤ
 ਹਿਚੰਡਗੀਭਾਖਿਨਿਕਰੋ॥੯॥ ਨਿਪਅਗੋਕਰਿਤਹਿਨਿਕ
 ਰਿਯੋ॥ ਮੁਕੁਤੁਪਨਹਿਭੇਦਬਿਚਾਰਿਯੋ॥ ਕਾਢਿਖੜਗ
 ਤਿਹੰਨਤਨਭਯੋ॥ ਜਾਨਿਚੰਡਰਿਤਹਿਨਿਪਗਯੋ॥੧੦॥
 ਜਿਨਇਹੰਮੇਰਿਅੰਗਿਕੁਹਿਜਾਇ॥ ਮੁਏਕਰੈਅਪਵਿਤ
 ਬਨਾਇ॥ ਤਹਿਪਛਨਪਕਰਿਨਹਿਲੋਯੋ॥ ਲੋਮੁਹੰਸ
 ਦਰਿਧਿਗਯੋ॥੧੧॥੧॥ ਇਹੰਸੀਚਾਰੇਤਪਾਖਿਨਹੰ
 ਰਾਚਰੇਤੰਮੰਤੋਕੁਪਸੰਬਾਦੇਤੰਨੇਸੀਅਭਰਚਰਿਤ
 ਸਮਪਤਮਸੁਤਸੁਤਮਸਤਾ॥੩੯॥ ॥ ਅਭ
 ਜੰ॥ ਚੰਪਈ॥ ਭੂਪਤਿਹੰਦਕਸੈਨਭਨਿਜੈ॥ ਨਗਰਤਿਹੰ
 ਤ੍ਰੇਜਹੰਕਹਿਜੈ॥ ਜਾਨਿਤਿਹੰਦਕਪੁਰੀਬਖਨੈ॥ ਦਨਦੇ
 ਵਜਛਸਭਜਨੈ॥੧੨॥ ਸੀਮਾਬੁਬਮਤੀਤਿਹੰਨਗੀ॥ ਜਿ

ਹੰਸਮੁੰਦਰਕੁੰਨਕੁਮੰਗੀ॥ ਦੁਤਿਯਨਾਗਿਮਿਦਹੰਸਮ
 ਤੀਤਿਯਾਨੰਹਿਸਿਸਿਸਮਕਹਿਖਤਅਨਨਜਿਹੰ॥੨॥
 ਸ਼ੀਸਰਬੁਥਮਤੀਤਨਨਿਪਰਤਾ॥ ਦੁਤਿਯਨਾਗਿਪਰਹਿਅ
 ਨੰਤਮੰਤਾ॥ ਅਧਿਕੰਭੰਗਤਿਹੰਸਾਬਕਮਯੋਏਕਪੁੰਤਾ
 ਤੰਉਪਜਾਏ॥੩॥ ਦੁਤਿਯਨਾਗਿਕੋਸਾਬਨਪੀਤਾ॥ ਤਹਿਨ
 ਬੀਚਿਏਯਾਵਤੰਚੀਤਾ॥ ਸੁਤੰਵੰਤੀਇਕਪੁਨਿਪਤਿਪ੍ਰੀ
 ਤਾ॥ ਅਵਗਿਤਿਯਹਿਲਿਖਾਵਤੰਹਿਚੀਤਾ॥੪॥ ਦੁਤਿਯਨਾ
 ਗਿਤਬੰਅਧਿਕਰਿਸੰਈ॥ ਏਕਘਾਤਕੀਬਾਤਬਨਾਈ॥
 ਸਿਸੁੰਕੀਗੁਰਗੋਖੁਗਦਿਯਾ॥ ਤਤੰਅਧਿਕਦੁਖਿਤਤਿਹੰ
 ਕਿਯਾ॥੫॥ ਬਾਲਕਅਧਿਕਦੁਖਤੁਰਕੁਯੋਏਵਤਪਾ
 ਸਮਾਤਕੋਗਯੋ॥ ਨਿਰਖਿਤਤਮਾਤਦੁਖਪਯੋ॥ ਭਈਤ
 ਟੀਧਾਯਨਮੰਗਯੋ॥੬॥ ਇਹੰਚਰਿਤਬਾਲਹਿਦੁਖਦਿ
 ਯੋਯਾਪਨਭੇਸਾਧਾਇਕੋਯੋ॥ ਕਿਯਾਸਵਤਕੇਧੰਸ
 ਧਾਯਨਾਭੇਦਨਾਗਿਕੋਨਹੰਨਪਛਨਾ॥੭॥ ਐਖਪਏਕ
 ਹਥਮੈਲਾਈ॥ ਸਿਸਕੀਪੁਥਮਮਾਤਕੋਦਈ॥ ਬਗੀਖਾਤ
 ਰਸੀਮਰਿਗਈ॥ ਸੁਛੁਸਧਾਰਾਨੀਫਿਰਿਅਈ॥੮॥ ਨਿ
 ਜੁਗਿਹੰਅਇਭੇਸਨਿਪਤਿਯਧਮਿਜਾਤਭਈਅਪ
 ਨੀਸਵਤਨਧਾਰਿ॥ ਸਿਸਕੋਕਾਏਗੋਖਰਡੋਗੀ॥ ਤਹਿ
 ਸੁਧਾਰਤਿਹੰਸੁਤਕਰਿਪਯੋ॥੯॥ ਇਹੰਛੁਲਸੇਸਵਤ
 ਨਕਹੰਮਥਾ॥ ਸਿਸਹਿਜਾਨੀਸੁਤਾਏਯੋਏਬਰਾਨਿਪੁਤ
 ਸੰਗਪੁਨਿਕਯੋਏਯਾਯਾਭੇਦਅਭੇਦਨਕਿਨੀਬਿਰਧਾ

Digitized by Panjab Digital Library | www.panjabdigilib.org

ਅੰਗਤਿਹੰਮਰਨਪ੍ਰਜਾਇਏ॥੨॥ਜਿਹੰਤਿਹੰਬਿਧਿਤਿਹੰਲੇਖੇ
 ਬੁਲਾਇਓਠਤਲੇਖੇਛਤਿਯੋਸੋਲਾਇਕਾਮਕੇਲਕੀ
 ਨੇਗਚਿਠਾਨੀ॥ਕੇਲਕਰਤਸਭਗੈਨਿਬਿਹਾਨੀ॥੩॥ਪੋਸਤਓ
 ਗਅਫੀਮਮੰਗਈ॥ਏਕਸੇਜਚੜ੍ਹਿਤੁਚੜ੍ਹਾਈ॥ਭੰਤਿ
 ਨੇਕਤਨਕਿਏਬਿਲਾਸਾ॥ਮਤਪਿਤਕੋਮਾਨਨਤਾਸਾ॥੪॥
 ਤਬਲਗਆਇਗਯੇਤਕੋਪਤਿ॥ਭਰਿਦਯੋਸੇਜਾਪਰਤਿ
 ਹੰਘਤਿਦੁਪਟਾਭਰਿਦਯੋਤਿਹੰਮੁਖਪਗਾਜਨੇਜਾਇ
 ਨਤਾਤੋਤਿਨ॥੫॥ਸੇਵਤਕਵਨਸੇਜਪਰਤੋਗੀ॥ਭਾਖੀ
 ਨਾਬਮਾਤਹੰਮੋਗੀ॥ਹਮਪਹਿਤੇਨਹਿਜਾਤਜਗਾਈ॥ਤਮੇ
 ਕਹਤੋਬੰਧਿਛਿਠਾਈ॥੬॥ਵੈਕਘਗੀਤੁਮਅਨਤਸਿ
 ਧਾਵਹਾਇਓਠਿਗਏਬਹੁਹਿਧਿਯੋਆਵਹਾਅਬਜਾ
 ਗੈਤੇਅਧਿਕਸਿਧੈ॥ਹਮਤੁਮਲਾਖਿਏਕੜਚੁਪਹੈ॥੭॥
 ਤਿਨਹਿਬਾਤਸਾਕਿਅਕਰਿਮਾਨੀ॥ਜਾਤਭਯੋਓਠਿ
 ਕਿਯਾਨਜਾਨੀ॥ਜਬਓਠਿਮਾਤਗਈਲਾਖਿਲੈਪੁਹਾਤ
 ਬਹਮਕੇਤੁਮਬਹੁਰਿਬੁਲੈਪੁਹਾ॥੮॥ਇਮਕਹਿਬਾਤ
 ਜਾਤਿਜਨਭਯੋ॥ਤਹਿਚੜ੍ਹਾਇਖਾਟਪਲਯੋ॥ਭੰਤਿ
 ਅਨੇਕਤਿਨਕਰੇਬਿਲਾਸਾ॥ਆਵਤਿਭਯੋਤਿਹੰਪਿਤਨਿ
 ਵਾਸਾ॥੯॥ਤਿਸੀਭੰਤਿਤਨਤਹਿਸੁਯੋ॥ਤਤਭੇਇ
 ਹੰਭੰਤਿਜਤਾਯੋ॥ਸੁਨਹੁਪਿਤਾਇਨਹਿਤਿਹੰਗੀ॥ਤਮੇ
 ਛਪੀਲਾਜਕੀਮਰੀ॥੧੦॥ਸੁਨਤਬਚਨਨਿਪਥੰਮਸਿਧਾ
 ਨਾਭੇਰਅਭੇਰਕਛੁਨਪਛਾਨਾ॥ਤੋਕੰਕਾਫਿਸੇਜਪਲੀ

ਨਾ॥ ਤਖੀਮਾਤਗਵਨਤਤੰਕੀਨਾ॥੧੧॥ ਵੈਸੇਹਿਤਾਕੰਹਿਦਿਖਾ
 ਸੁਵਾਇਕਹੀਮਾਤਸੰਬਤਬਨਾਇ॥ ਸੁਨਹੁਮਾਤਜਾਮਤ
 ਤਿਯੋਗਮੇਕੋਅਧਿਕਪ੍ਰਨਤੋਪਿਯੋਗ॥੧੨॥ ਯਕੋਨੈਨੀਦੁ
 ਖਦਿਯੋ॥ ਤਤੋਸੈਨਸਮਿਤੁਹੈਕਿਯੋ॥ ਸੈਯਕੋਨਹਿਸਕਤਜਗ
 ਈ॥ ਅਬਹੀਸੇਇਗਯੋਸੁਖਦਾਈ॥੧੩॥ ਸੁਨਿਬਚਮਾਤਜਾ
 ਤਰੀਓਰਿਪਗਾਲੋਯੋਸੋਜਪਗੜਿਯਾਪਿਯਭੁਜਤਗਾਭਾ
 ਤਿਭੀਤਿਤਨੋਭਗਕਮਾਇ॥ ਬਹੁਰਿਪਮਕੋਤਹਿਪਠਾਇ॥
 ੧੪॥ ੧੫॥ ਇਤੰਚਰਿਤ੍ਰਤਿਤੰਚੰਚਲਾਪਿਯਹਿਦਿਯੋਪੁਰੰ
 ਚਾਇ॥ ਭੇਦਅਭੇਦਤ੍ਰਿਯਾਨਕੇਸਕਿਯੋਨਕੇਈਪਾਇ॥੧੬॥
 ੧੭॥ ਇਤਿਸ੍ਰੀਚਰਿਤ੍ਰਪਿਯੋਨੇਤ੍ਰਿਯਾਚਰਿਤ੍ਰਮੰਤ੍ਰੀਕੁਬ
 ਮੰਥਾਦੇਤੰਨੇਸੰਤ੍ਰਿਕਸਾਚੰਤ੍ਰਿਤ੍ਰਸਮਾਪਤਮਸਤਸੁਭ
 ਸਸਤ੍ਰਾ॥੧੮॥ ॥ ਅਠਜੀ॥ ਚੰਪਈਸੁਨ
 ਹੁਵਾਇਕਕਥਾਸਵਨਯਗਿ॥ ਜਿਹੰਬਿਧਿਕਿਯਾਚਰਿਤ੍ਰਤ੍ਰਿ
 ਯਾਬਗਾਪੀਏਕਮੁਲਤਨਭਨਿਜੈ॥ ਰੁਪਵੰਤਿਤਿਹੰਅਧਿ
 ਕਕਹਿਜੈ॥ ੧੯॥ ਸੁਨਕਦਰਤਵਨਕੇਨਮਾ॥ ਥਕਿਤਹਤਜਿ
 ਹੰਨਿਰਖਤਬਮਾਜੈਨਿਰਖਤਤ੍ਰਿਯਪਤਿਧਿਨਿਹੰਗੈ॥ ਤੋਕੈਐਂ
 ਚਿਜੁਤਿਯਨਮਾਗੈ॥੨੦॥ ਆਕੋਲਾ॥ ਏਕਨਾਰਿਤਿਹੰਪਤਿਕੋਰੁਪਨਿ
 ਹਾਰਿਬਗਿ॥ ਰਹੀਮੁਬਤਿਲੁਹੈਇਮਿਚਰਿਤਬਿਚਾਰਿਕਗਿ॥ ਇ
 ਹੰਨਿਰਖੇਬ੍ਰਿਨੁਚੈਨਨੇਕੋਪਲਪਗੈ॥ ਹੰਜੈਨਿਰਖਤੋਤੰਤਹਿਤ
 ਰਹਿਤ੍ਰਿਯਕਰੈ॥੨੧॥ ਚੰਪਈ॥ ਤਿਸੀਤ੍ਰਿਯਕੋਧਮਸਿਧਈ
 ਬਹੁਤਕਭੇਦਅਸਰਫੀਦਿਖਾਈ॥ ਜੇਵਰਦੀਨੇਜਗੰਜਗਾਭੇਨ

ਜਿਨੇਕੇਸਕਤਅੰਤਕੇਈਪਾਇਨ॥੪॥ਸੁਸੰਦਈਤਿਹੰਸਾਥ
 ਕਹਾਇਮਾਸਾਥਪਾਰਮਾਬੇਨਕੇਜਿਮਾਇਕਾਤੇਆਸ
 ਹਿਯਾਮੈਆਈ॥ਸੁਮੈਕਤਤੇਤੁਮੈਸੁਨਾਈ॥੫॥ਗਿਹੰਸਪ
 ਨੇਹੀਮਰੇਹਾਇ॥ਬਾਨਅਨਿਕਤੀਤਿਕੇਲਿਖਾਇ॥ਨਿਜੁ
 ਹਥਨਲੈਦੁਹੰਪਿਯਾਈ॥ਭੇਦਚੜ੍ਹਪ੍ਰਭਾਹੋਉਠਿਜਾਤੁ
 ॥੬॥ਸੇਈਮਰਲੈਤਹੰਸਿਧਾਈ॥ਸਾਤਬਰਬੁਠਾਤਿ
 ਚੁਈ॥ਨਿਜੁਹਥਨਲੈਦੁਹੰਪਿਯਾਯੋ॥ਅਧਿਕਮੰਤਕਹਿ
 ਸੇਜਸੁਖੀ॥੭॥ਸੇਈਲਖੀਪੀਰਤਿਯਜਬਹੀ॥ਨੈਨਸੈ
 ਨਦੈਤਿਹੰਪਤਿਤਬਹੀ॥ਭਕੇਧਥਿਛਤਿਯਪਹੁਚੁਤਨ
 ॥ਕਮਭੋਗਕੀਨਾਤਿਹੰਪਤਿਤਨ॥੮॥ਸੇਵਤਰਹੀਚਕੇ
 ਮਰਨਗੀ॥ਭੇਦਅਭੇਦਕੀਗਤਿਨਬਿਚਗੀ॥ਚੀਰੀਏਕ
 ਲਿਖੀਨਿਜੁਅੰਗਾ॥ਬਾਧਿਗਈਤਕੇਸਿਰਸੰਗਾ॥੯॥ਜੇਤਿ
 ਯਪਿਯਾਦਤਿਯਨਕੇਪਹਿਯੋ॥ਤਕੀਬਿਧਿਐਸੀਗਤਿ
 ਕਹਿਯੋ॥ਤਤੇਤੁਮਤਿਯਐਸਨਕੀਜੈ॥ਬੁਰੇਸੁਛਾਇਸ
 ਕਲਤਜਿਨੀਜੈ॥੧੦॥ਜੇਹਰਸਾਕੇਸਪਾਸਤੋਛੋਰੇਕੇਬਾਨ
 ਤਖਤਿਯਾਅੰਗਾ॥ਤਾਦਿਨਤੇਤਿਯਤੋਰਿਯਾਬਾਦਤਿਯ
 ਨਕੇਸੰਗਾ॥੧੧॥ਜੇਤਿਸੀਚਰਿਤਪਿਯਾਨੇਤਿਯਾਚਰਿ
 ਤੇਸਿਰੀਤੁਪਸੰਬਾਦੇਤੀਨਸੀਥਿਯਾਸੀਰਭਿਯਾਸਪਤੀ॥
 ਸਤੁਸੰਦਸੰਦੀਤੁ॥੧੨॥ਜੇਪਈਆਬੇ
 ਸੁਨਪੁਜਾਇਕੁਪਸੁਭਛਨਾਬਿਸੁਨਪੁਯੀਜਾਕੀ
 ਵਿਸਿੰਦੰਛਿਨਾਸੀਮਨਿਨੀਲਮਤੀਤਿਹੰਸਨੀ॥ਸੁੰਦਰੀ

ਸਕਲਭਵਨੋਮੰਜਨੀ॥੧॥ ਅਛਲੀਗਇਏਕਤਹੰਛੰਤੀ॥
 ਸੁੰਬਰੀਗਬਲਵਨਨਅਤੀ॥ ਬਦਨਪ੍ਰਤਤਿਹੰਜਤਨਭਖੀ
 ਜਨਮੁਖਚੀਰਚੰਦਕੀਰਖੀ॥੨॥ ਤਿਖਕੀਪ੍ਰਤਿਤਵਨਸੋਲਾ
 ਗੀ॥ ਜਾਤੋਨੀਰਕੁਖਸਭਭਗੀ॥ ਜਿਤੋਨਿਪ੍ਰਗੀਠਹਯੋ॥
 ਉਚਨੀਚਸਭੰਯਨਸੁਨਯੋ॥੩॥ ਖੀਪਏਕਰਜਪਰਧਗੀ॥ ਓਰ
 ਪਥਰਾਖਿਲੇਨਕੀਡਗੀ॥ ਅਗਨਿਸਾਥਤਿਹੰਅਧਿਕਤਪਈ॥
 ਜੋਕਰਸੰਬਛੁਈਨਹਿੰਜਈ॥੪॥ ਚੋਥੋਓਰਦਬਅਸਲਿਯਾ
 ਮੁਖਤੋਤਹਿਨਬੋਲਨਦਿਖਾ॥ ਤਬਹੀਤਜਗਏਜਬਪ੍ਰ
 ਨਾਭੇਦਪੁਰਖਦੁਸਰੇਨਜਾਨ॥੫॥੧॥ ਇਤਿਸ੍ਰੀਚਰੰਤਪਾਇ
 ਨੀਤ੍ਰੀਅਛਲੀਗਬਲਵਨਨਅਤੀ॥੧॥ ਤਿਸ੍ਰੀਗਬਲਵਨਨਅਤੀ॥੨॥
 ਸਮੰਪਤਮੰਸਤਸੁਰਮਸਤਾ॥੩॥੩॥ ॥੪॥
 ਜੀ॥ ਚੰਪਈ॥ ਸੁਨਹੁਚਰਿਤਇਕਅਵਰਨੇਸਾ॥ ਨਿਪਇ
 ਕਣਕਖੰਡਕੇਦੇਸਾ॥ ਕਿਕਿਲਸੈਨਤਵਨਕੇਨਾਮ॥ ਮਤੀਕੋ
 ਕਿਲਾਵਕੀਬਾਂਮਾਂ॥੧॥ ਬਦਲੀਗਮਸਾਹੁਸੁਤਇਕਤਹੰ॥
 ਜਿਹੰਸਮਸੰਦਰਕਹੰਨਜਗਮਗਾ॥ ਤਿਗਭਰਿਤਹਿਬੋਲੇਕਾ
 ਜੰਬਰੀਗੀਰਨੀਭਈਕਾਮਬਸਿਤਬੰਧੀ॥੨॥ ਕਮਭੋਗਤਿ
 ਹੰਸਾਥਕਮਵੈ॥ ਮੁਕਨਹਿਨਹਿਹਿਵੈਲਜਾਵੈ॥ ਜਬਰਾਜੈ
 ਇਤਬੰਤਪਛੇਸੀ॥ ਚਿਤਮਹਿਧਰੀਨਪ੍ਰਗਟਬਖਸੀ॥੩॥
 ਅੰਧਰੀਨਿਹੰਤਭੀਜਬੰਧੀ॥ ਰਾਜਾਦੁਰਾਖਾਟਤੰਗਭਯੰਧੀ॥
 ਨੀਰਿਵਨਵੈਕੀਪੋਯੋ॥ ਬੋਲਿਜਯੋਕੋਨਿਕਟਬੁਲਯੋ॥੪॥
 ਚਿਤਭਿਭੋਗਤਵਨੋਸੋਕਗਾ॥ ਖਾਣਤਰੇਜਾਲਹਿਪਗਾਅ

ਪਿੰਕਨਸਿਮਨਸੰਹਿਡਪਈ॥ਕੋਰੋਵੈਅਬਕਵਨਉਪਈ॥
 ੫॥ਸੁਨਮੁਖਤੈਬਤਨਪਵੈ॥ਨਿਪਨਗੀਕਹੰਯਾਬਲਗੇਥੈ॥
 ਸੁੰਦਰਸੁਪਰਜੈਸਮੁਰਾਜਾ॥ਤੈਸੇਦੁਤਿਅਨਬਿਪਨਾਸਾਜਾ
 ॥੬॥ਅਭਿਲਾ॥ਜੈਪਰਨਰਕਹੰਪ੍ਰਬਿਨੁਨਾਭਿਨਿਹਈ॥ਮ
 ਹਨਰਕਮੰਹਿਤਾਹਿਬਿਧਾਤਾਡਾਈ॥ਨਿਜੁਪਤਿਸੁੰਦਰਛ
 ਡਿਨਤੁਮੈਨਿਹਾਭਿਯੋ॥ਹੋਨਿਜਕੁਲਕੀਤਜਿਕਾਨਨਪਗਮ
 ਹਿਟਾਭਿਯੋ॥੭॥ਚੋਪਈ॥ਜੈਸੋਅਤਿਸੁੰਦਰਮੋਰਬਗ॥ਤੁਹਿ
 ਵੇਰੋਵਕੇਇਕਪਗਪਗ॥ਤਿਹੰਤਜਿਤੁਹਿਕੈਸੇਨੁਤ
 ਜਿਯੋ॥ਲੋਕਲਾਜਕੁਲਕਾਨਨਤਜਿਯੋ॥੮॥ਸੁਨਤਬ
 ਚਨਮੁਖਹਰਿਖਾਨਿਯੋ॥ਪਤਿਬਤਾਨਗੀਕਹੰਯਾਨਿਯੋ॥ਸਿ
 ਹਪਰਧਲੁਕਾਪਗਨਚਾ॥ਇਹੰਬਿਧਿਜਾਗਨਾਹਿਜੁਤਿਬ
 ਚਾ॥੯॥੧॥ਇਤਿਸੀਚਰਿਤਪਖਿਅਨੇਤਿਅਚਰਿਤੋਮੈ
 ਤੀਭੁਪਸੰਬਾਦੇਤੀਨਲੋਚਭੀਸੀਚਰਿਤਸਮਾਪਤਮ
 ਮਤੁਮਭਮਸਤਾ॥੩੮੪॥ਅਛਜੁ॥ਚੋਪਈ॥
 ਸਦਾਸਿੰਘਾਇਕੁਭੁਪਮਹੁਮੁਨਿ॥ਸਦਾਪੁਰੀਪਛਮਜਾਕੀ
 ਰਭਨਿ॥ਸੀਸੁਲੋਕਦੇਤਾਕੀਨਗੀ॥ਜਨੁਕਚੰਦ੍ਰਤੋਚੀਗਨਿ
 ਕਾਗੀ॥੧॥ਤਿਹੰਇਕੋਤੋਤਸਾਧਨਵਾਨਾ॥ਨਿਹਪਨਕਰਿਡਾਭਿਯੋ
 ਭਗਵਾਨਾ॥ਅਧਿਕਚਤੁਰਤਾਕੀਇਕਨਗੀ॥ਤਿਨਤਾਸੇਇਹੰ
 ਭਾਤਿਉਚਗੀ॥੨॥ਕਹਿਓਬਹਿਤੁਮਕੋਪਨਵੰਤਾ॥ਕ੍ਰਿਪਕ
 ਰੈਜੈਸੀਭਗਵੰਤਾ॥ਅਪਨਭੋਖਪੁਰਖਕੋਧੋਗਾ॥ਗਜਥਟਪਰ
 ਹਟਉਸੋਗੇ॥੩॥ਏਕਨਤੋਗਘੰਹਿਤਲੋਯੋ॥ਅਧਿਕਆਪ
 ਏਕਨਦਰਬੰਧਿਯੋਦਯੋ॥

ਮੇਰੇ ਤਖਤ ਤਾਕ ਜੀ ਕੋ ਵੇਰੇ ਬੇਜਾ **੧੦** ਮੇਰੇ ਬੀਸ
 ਲਾਖ ਇਨ੍ਹਾ ਦਿਆ ਅਚਾਇਨ ਮੁਏ ਹਰ ਨਾਇਕਾ ਕਹੀ ਸਤਿ
 ਸਾਖ ਤਰਿ ਹੋ ਗੇ ਇਨ੍ਹਾ ਕੇ ਅਬ ਯੀਨਾਇ ਨਿਬੇ **੧੧** ਛੇ
 ਸਿਸਰ ਖਤੰਤਿ ਸਿਸਰ ਨਿਹੰ ਗੁਪਏ ਸੋ ਕਿਹਿ ਤਹੀ ਬਿਚ ਗੇ ਸਾ
 ਚ ਤੇ ਫੁਰਤਿ ਹੋ ਕਿਸਾ ਸਭ ਪਨ ਹੋ ਕਾ ਢਿਤ ਮੇ ਦਿਆ **੧੨**
੧੩ ਬਹੁ ਬਿਬਚਨ ਤਿਨ ਨਹਿ ਚਿਹ ਗੇ ਮੈਨ ਹੋ ਤਹੀ ਵੇਤਿ ਹੋ ਸਾ
 ਯੋ ਕਹਿ ਜਾਤ ਤਹੀ ਤੇ ਬਈ ਸੋ ਯੋ ਤਿਕੁ ਟਿਕੀ ਗੇ ਗਈ **੧੪**
 ਸੋ ਗਾਨਿ ਪਨ ਤੇ ਧਨ ਵੰਤ ਭੀ ਕਹਿ ਤਿਹ ਪਨ ਕੀ ਹਾਨੀ ਸੋ ਯੋ
 ਕੋ ਅਮਲਿ ਨ ਛਾਹੇ ਬਤ ਸਕਲ ਜਨ ਨਾ **੧੫** ਯੋ ਤੇ ਸੁੰਦਰ
 ਸਿਧ ਪਾਇ ਸੀਨੇ ਬਾਹੁ ਬੇ ਮੇਰੀ ਭੁਖ ਮੇਰੀ ਦੰਤੀ ਮੇਰੀ ਧਰ
 ਚਰਿਤ ਸਮਾਧਿ ਮਸਤ ਮਸਤ ਮਸਤ **੧੬** ਯੋ ਤੇ ਬਾਨਸ
 ਜੀਨ ਚੁਯੋ **੧੭** ਚਿਤ ਕੇ ਤਰਾਜਾ ਇਕ ਪੁਰਬਾ ਜਿਹ ਬਚਿਤਰ
 ਬਖੁਤ ਅਪੁਰਬਾ ਚਿਤ ਪੁਰੀ ਨਗਰ ਤਿਹ ਸੋ ਹੈ ਜਿਹ ਢਿਗ ਦੇ
 ਵੇਦੇ ਤੁਪੁਰ ਕੇ ਹੈ **੧੮** ਸੁਕਿ ਢਿਉ ਤਾ ਦੇ ਤਿਹ ਨਹੀ ਸੁਰਜ ਮਤੀ
 ਤਿਹ ਪੰਮ ਦੁਲਖੀ ਜਿਹ ਸਮੁੰਦਰ ਨਹਿ ਕੋਈ ਅਗੇ ਭ
 ਈਨ ਪਛੋਂ ਹੋਈ **੧੯** ਬਾਨੀ ਗਈ ਤਹੀ ਏਕ ਸਾਹਾ ਜਿਹ ਮੁਖ
 ਸਮੁੰਦਰ ਨਹਿ ਮਾਹਾ ਸੀ ਗੁਲਜਰ ਬਾਇਸੁ ਤਤ ਕੇ ਰੇਵ
 ਵੈਤ ਕੇਈ ਤੁਲਿਨ ਵੇ ਕੇ **੨੦** ਰਾਜ ਸੁਤ ਤ ਕੇ ਲਖਿ ਪੁਪਾ
 ਮੇਰਿ ਹੀ ਮਨ ਮਹਿ ਅਨੁਪਾ ਏਕ ਸਾਹ ਚਰੀਤਰ ਪਰਾਈ
 ਜਿਹ ਤਿਹ ਭੀ ਤਿਹ ਲੈ ਆਈ **੨੧** ਮਿਲਤ ਕੁ ਅਰਤ ਸੋ
 ਸੁਖ ਪੋਯਾ ਭਤਿ ਭਤਿ ਮਿਲਿ ਭੋਗ ਮਾਯਾ ਚੁਬਨ ਭਤਿ

ਭਾਤ ਕੇ ਲਿਖੇ ॥ ਭਾਤਿ ਅਨੇ ਕਕੇ ਆਸਨ ਰਿਖੇ ॥੫॥ ਤਬ ਲਗ
 ਮਾਤ ਪਿਤਾ ਤਹ ਅਯੋਗ ॥ ਨਿਰਖੁ ਸੁਤਹਿ ਯਮੈ ਦੁਖ ਪਯੋਗ ॥ ਕਿਹੁ
 ਛਲੇ ਸੇਇਹੁ ਦੁਹੁ ਸੰਘ ਗੋ ॥ ਛਤ ਜਰ ਕੇ ਸਿਰ ਪਛੋਗੋ ॥੬॥ ਦੁ
 ਹੁ ਅਨ ਕੇ ਛੇ ਸੀ ਗਰਬੀ ॥ ਪਿਤਾ ਸਹਿਤ ਮਾਤਾ ਨਿਰਬੀ ॥ ਛੇ ਸ
 ਕਰ ਤੇ ਲਈ ਨਿਕਸੀ ॥ ਬੋਲਿ ਲੇਗ ਸੁਭ ਐਸ ਉਚਾਰੀ ॥੭॥ ਇ
 ਨ ਦੁਹੁ ਜੋਗ ਸਾਧਨਾ ਸਾਧੀ ॥ ਨਿਪਨ ਗੀਜੁ ਤਪਵਨ ਅਰਾਧੀ ॥ ਬ
 ਰਾਬਰ ਸਬੀ ਤਹੋ ਜਬ ਹੀ ॥ ਜਗਿ ਹੋਛਾ ਭਿਤ ਭਿਖਿ ਤਬ ਹੀ ॥
 ॥੮॥ ਤਬ ਲਗਤ ਤਦਿ ਯਾਮੁ ਹਿਰਾਜਾ ॥ ਰਾਜ ਸਾਜਕਾ ਸਕ
 ਲ ਸਮਾਜਾ ॥ ਤਬ ਲਗਿ ਤੋਕ ਰਾਜ ਕਮੇ ਹੀ ॥ ਜਬ ਜਗਿ ਹੋਤ
 ਕੋਤ ਬਦੈ ਹੀ ॥੯॥ ਇਹੁ ਛਲਤਾ ਤਮਤ ਕਹੁ ਘਾਈ ॥ ਲੇਗਨ
 ਸੇਇਹੁ ਭਾਤਿ ਜਨਾਈ ॥ ਜਬ ਅਪਨੇ ਵਿਰੁਧ ਜਪ ਕੇ ਯੋਗ ॥ ਛ
 ਤ ਮਿਤ੍ਰ ਕੇ ਸੀ ਸਫਿਰੇ ਯੋਗ ॥੧੦॥ ੧੦ ॥ ਤਤਮਾਤ ਇਹੁ ਭਾਤਿ
 ਹੁਨਿ ਦੋਯੋ ਮਿਤ੍ਰ ਕੇ ਰਾਜਾ ॥ ਸਕਤ ਨ ਕੇਈ ਪਛਨ ਕਰਿ ਚੰਦ ਲਾ
 ਨ ਕੇ ਕਾਜ ॥੧੧॥ ੧੧ ॥ ਇਸੀ ਚਰਿ ਪਖਿਆਨੇ ਤੇ ਯਾ ਚਰਿ ਤੇ ਮ
 ਸੀ ਭੁਪ ਸੰਬਾਦੇ ਤੇ ਨਿਰਭਾਸੀ ਚਰਿ ॥ ਸਮਾਪਤ ਮਸਤੁਸੁ
 ਭੰਮ ਸਤ ॥੧੨॥ ੧੨ ॥ ॥ ਅਛ ਜੀ ॥ ਚਪਈ ॥
 ਬੀਰ ਕੇਤ ਇਕ ਭੁਪ ਭਾਨਿਜੈ ॥ ਬੀਰ ਪੁਰੀ ਤਿਹੁ ਨਗਰ ਕਹਿ ਜੈ ਸ੍ਰੀ
 ਦਿਨ ਦੀਪ ਕਦੇ ਤਿਹੁ ਨੀ ॥ ਸੁੰਦਰ ਭਵਨ ਚਤੁਰ ਸਿਜਾਨੀ ॥੧੩॥
 ਗਇਗ ਮਨੀ ਤਿਹੁ ਇਕ ਛਤੀ ॥ ਸੁਰਬੀਰ ਬਲਵਨ ਪਰਤੀ ॥ ਇ
 ਕ ਸੁੰਦਰ ਅਚਤੁਰ ਮਹਾ ॥ ਜਿਹੁ ਸਮਉ ਪਜਾ ਕੇਈ ਨ ਕਹਾ ॥੧੪॥
 ਰਾਜਤੁਰ ਨਿਜ ਬਤਹਿ ਨਿਰਭਾਸੀ ॥ ਇਹੋ ਚੰਦ ਲਾਚਿਤ ਬਿਰਾਭ

ਕਰੇ ਚੰਦ੍ਰਕਵਨ ਸੇਕੀ ਜੈ ॥ ਜਿਹ ਚਿ ਥਿਯੋ ਸੇ ਭੋਗ ਕ
 ਗੀ ਜੈ ॥ ੩ ॥ ਬੀਰ ਮੰਤੀ ਇਕ ਸਥੀ ॥ ਸਿਖਾਨੀ ॥ ਕਨਕ ਲਹਿ
 ਕੈ ਰਾਖਿ ਰਾਨੀ ॥ ਗਇਗੁ ਮਾਨੀ ਕੋ ਲੈ ॥ ਅਇਸਾ ਜਿਹ ਤਿਹ ਚਿ
 ਥਿ ਮੁਹਿ ਦੇਹੁ ਮਿਲਾਈ ॥ ੪ ॥ ਸਖੀ ਬਿਥਾ ਸਭ ਥਾ ॥ ਖੁਸ਼ ਨਈ
 ॥ ਜਿਹੋ ਸੀ ਕਹਿ ਤਿਹ ਸੁਨਾਈ ॥ ਜਿਹ ਚਿ ਥਿ ਥਿ ਤਿਹ ਚਿ
 ਉਸਤਾਈ ॥ ਲਸਕੀ ਕੁੰ ਅਰੀ ਕਹੰ ਦਿਯੋ ਮਿਲਾਈ ॥ ੫ ॥ ਭੀਤਿ ਭੀ
 ਤਿ ਤਿਹ ਸਾਥੀ ਬਿਹਗੀ ॥ ਭੋਗ ਕਰਤ ਬੀਰੀ ਨਿਸੁਸਗੀ ॥ ਤ
 ਬਲਗਿ ਅਇਗੋ ਖੇਤਹ ਜਾ ॥ ਇਹ ਚਿ ਪਿ ਚ ਰਿਤ ਚੰਚ
 ਲਾਸਾ ਜਾ ॥ ੬ ॥ ਤੀਛਨ ਖੜਗ ਹਾਥ ਮਹਿ ਲਯੋ ॥ ਲੈ ਮਿਤ
 ਹਿ ਕੇ ਸਿਰ ਮਹਿ ਦਿਯੋ ॥ ਟੁਕ ਟੁਕ ਕਰਿ ਤਕੇ ਅੰਗ ॥ ਬਚਨ
 ਕਹਾ ਜਕੇ ਸੰਗ ॥ ੭ ॥ ਚਲੇ ਕੁਪਇ ਕਰਿ ਤਿਹ ਦਿਖਾਊ ॥ ਗੋ
 ਸਮਰਤ ਬਤੁ ਮੈਲਖਾਊ ॥ ਗਇ ਚ ਰਿਤ ਕਛੁ ਨੁ ਸਬਿ ਚ
 ਰਿਯੋ ॥ ਮਿਤ ਕਪਰਾਤਿਹ ਮਿਤ ਨਿਹਾਰਿਯੋ ॥ ੮ ॥ ਤਕੇ ਗੋਸ
 ਕੁਤ ਬਕਰਿ ਜਾਨਾ ॥ ਭੇਦ ਅਭੇਦ ਨ ਮੁੜ ਪਛਾਨਾ ॥ ਕਸਤਾ
 ਬਤ ਕੇ ਨ ਲਗਾਯੋ ॥ ਪੀਰ ਪਛਾਨਿ ਜਾਗਿ ਮਾਯੋ ॥ ੯ ॥ ਦੋ
 ਗਾ ॥ ਪ੍ਰਥਮ ਭੋਗਤ ਸੇਕਿ ਯਾ ਬਹੁ ਹੋ ਦਿਖਾ ਸੰਘਾਗੀ ॥ ਮੁੜ ਭੁ
 ਪਇਹ ਛਲ ਛਲਾ ਸਕਾਨ ਭੇਦ ਬਿਚਰਿ ॥ ੧੦ ॥ ਗਇ ਚਿ
 ਸੰ ਰਏ ਤਪਾ ਖਾਨਾ ਤਿਯਾ ॥ ਰਏ ਤੇ ਮੰਤੀ ਕੁਪਨੀ ॥ ਕਰਤੀ
 ਨ ਸੇ ਸਭਾ ਸੰ ਰਏ ਤੇ ਸਨਾਪਤ ਮਸਤੁ ਮਸਤੁ ਮਸਤੁ ॥ ੧੧ ॥
 ॥ ॥ ਅਛਹੀ ॥ ਚੰਪਈ ॥ ਮਹਿ ਵਸਾਇ ਕੁਭੁਪਤ
 ਨਿਜੈ ॥ ਚੰਦ੍ਰ ਸੈਨ ਤਿਹ ਨ ਮਕਹਿ ਜੈ ॥ ਸੀਜਗ ਮੇਰਨ ਦੇ ਤਿਹ

ਨਗਿਘੰਤੀਅਪੁਜਨੁਬ੍ਰਹਮਸੁਨਾਗਿ॥੧॥ਚੰਦ੍ਰਵਤੀਤਿਹੰਪੁਰੀ
 ਬਿੰਦੁਜੈਨਗੁਲੋਕਜੋਕਲਪਿਲਾਜੈਤਤੁਪਸੈਕਿਰਿਨਤਿ
 ਨਮੰਭਾਪੁਰਨਕਿਯਾਤਿਯੋਸੋਨਗਨੰ॥੨॥ਐਸੀਕਵਨਜਗ
 ਤਮੈਨਗੀ॥ਕਨਨਸੁਨੀਨਨੈਨਨਿਤਸੀ॥ਪਤਿਤਿਛੋਲਕੀਛਮ
 ਕਸੁਨਾਵੈ॥ਬਹੁਰਿਜਹਸੈਭੋਗਕਮਾਵੈ॥੩॥ਕੇਤਕਦਿਨਬੀ
 ਤਤਜਬਭਏ॥ਤਿਯਕੋਬਚੀਸਮਰਨੁਹੈਗਏ॥ਅਸਚਰਿ
 ਤੁਪਤਿਹਿਤਿਯਾਓ॥ਭੋਜਿਯਾਅਰੁਛੋਲਬਜਾਓ॥੪॥ਤਬ
 ਤੁਹੈਏਵਤਿਨਰਗੀ॥ਨਿਰਨਤਿਯਸੋਪਗਟਉਚੰਗੀਮੇ
 ਬਹਿਸੀਸਪਾਨਿਕੋਸਾਜਾਭਰਿਏਯੋਤਿਜਲਨਿਪਕੋਕਾਜਾ
 ॥੫॥ਬਚਨਸੁਨਤਗਜਹਰਖਨੋ॥ਤੁਕੈਅਤਿਪ੍ਰਤਿਬੁਤ
 ਜਨੋ॥ਨਿਜਸਿਰਕੈਰਨੀਘਟਲਿਖਾਵੈ॥ਅੰਨਿਪਨਿਪੁਨਿ
 ਮੁਝੈਪਿਲਾਵੈ॥੬॥ਇਕਦਿਨਤਿਯਪਿਯਸੋਤਜਗਾਈ॥ਏ
 ਘਟਕੋਕਰਚਲੀਬਨਾਈ॥ਜਬਤੁਮਛੋਲਛਮਕਸੁਨਿ
 ਲੀਜੋ॥ਤਬਇਮਿਕਾਜਗਜਤੁਮਕੀਜੋ॥੭॥ਪ੍ਰਥਮਸੁਨਿਯੋ
 ਜਬਛੋਲਬਜੇਯੋ॥ਜਨਿਯਹੁਰਨੀਛੋਲਧਸੋਯੋ॥ਦਤਿ
 ਯਛਮਕੋਸੋਨੈਬਗੰਢਾ॥ਜਨਿਯਹੁਤਹੁਨਿਕੁਪਤੋਂਕਛਾ
 ॥੮॥ਤਹਿਕਲਹੋਗੀਇਭਨਿਜੋ॥ਜਾਸੰਗਤਿਯਕੋਤੋਰਕ
 ਰਿਜੋ॥ਲੇਯੋਤਿਸੀਕੋਤੁਰਤਮਗਾਇ॥ਭੋਗਕਿਯਾਅਤਿਹੁਚਿ
 ਉਪਜਾਇ॥੯॥ਪ੍ਰਥਮਜੰਗਬਧਕਾਨਗਯੋ॥ਤਬਰਨੀਲੋ
 ਛੋਲਬਜੇਯੋ॥ਜਬਤਿਹੰਲਿਗਸੁਤਗਤੋਂਕਛਾ॥ਤਿਯਦਿ
 ਯਛੋਲਛਮਕੋਗਾਛਾ॥੧੦॥ਤਬਰਜੇਇਹੰਤਾਤਿਬਚਗੀ॥

ਤੇਲੁਕੁਪਤੋਨਾਮਿਨਿਕਾਗੀ॥ ਤਿਨਤਿਖਤੋਗਜਥੇਸੇਕੀਨਾ॥
 ॥ ਰਾਜਾਸੁਨਤਦਮਾਦੀਨਾ॥ ॥ ਪ੍ਰਸਾਦਜਥੇਸੇਕੀਨਾ॥
 ਬੁਝੇਫੇਲਚਮਾਕਸੁਨਾਯੋ॥ ਭੁਪਕਿਸਕਛੁਛਿਚਰੀ॥ ਕ
 ਰਚਿਤਕਿਯਾਇਨਗੀ॥ ॥ ॥ ॥ ਇਤਿਸਿੰਘਾਤੋਪਕਿਯਨ
 ਤੇਯਾਚਰਿਤੋਮੰਤੀਰਪਸੰਥਾਦੇਤੀਨੇਸੰਥਾਚਰਿਤਸਮਾ
 ਪਤਮਸਤਸੁਤਸਮਸਤ॥ ॥ ॥ ॥ ਮਾਠਜੀ॥
 ਚੰਪਈ॥ ਸਿੰਘਾਤੋਭੁਪਇਕਿਨਿਪਬਗ॥ ਨਿਪਬਰਵਤੀ
 ਨਗਜਕੋਯਗ॥ ਸੀਮਦਮੋਕਲਦੇਤੋਨਗੀ॥ ਬਿਪਿਸੁਨਾ
 ਰਮਾਚੇਜਨੁਫਗੀ॥ ॥ ॥ ॥ ਭੁਪਕੁਪਕੁਪਕੇਭਗ॥ ਨਿਜੁਤਿਯਸਾ
 ਥਨਥਤਪਿਯਗਾਏਨਦਿਵਸੰਥਾਗਿਯਤੋਬੁਲਾਵੈ॥ ਜੋਗ
 ਸਾਧਨਾਚੈਕਿਯਾਵੈ॥ ॥ ॥ ॥ ਤੇਨਾਭਿਅਧਿਕਰਿਸਰਾਨੀ॥
 ਸੁਨਤੋਜੋਗਿਯਨਕੀਅਸਥਾਨੀ॥ ਐਸਕਛੁਭੁਪਾਇਬਨਾ
 ਊ॥ ਭੁਪਤਸਹਿਤਅਜਾਇਨਯਾਊ॥ ॥ ॥ ॥ ਏਭਿਅਪਨੇਮਿ
 ਤ੍ਰਿਹਿਜਾਜੋਗੀਤੋਭੁਪਜਤਸਾਜਾ॥ ਸਕਲਪ੍ਰਜੋਗਿਯ
 ਨਮਾਗਿਦਿਖਾਊ॥ ਮਿਤ੍ਰਸੀਸਪਰਛਤਫਿਰਾਊ॥ ॥ ॥ ਜਬਰਾ
 ਜਾਨਿਸਕੋਗ੍ਰਿਹਅਯੋ॥ ਬੁਝਹਿਜੋਗਿਯਨਕੋਫਿਪਰਾਯੋ॥
 ਤਿਮਤਿਮਨਾਭਿਫੰਸਮਰਾਗੀ॥ ਭੁਪਸਹਿਤਸਕਦਏਸੰਘਾ
 ਗਿ॥ ॥ ॥ ਭੁਪਤਿਮਾਭਿਖਟਤਰਪਯੋ॥ ਦੁਤੁਅਤੀਤਨਤੋਰਸਾ
 ਯੋ॥ ਸਿੰਘਾਸਨਪਰਮਿਤ੍ਰਹਿਥਾਥੇਫਿਪ੍ਰਜਾਸਥੇਸੇਇਮਥਾ
 ਥਾ॥ ॥ ॥ ਜਬਰਾਜਾਨਿਸਕੋਗ੍ਰਿਹਅਯੋ॥ ਦੁਤੁਜੋਗਿਯਨਕਿ
 ਕਦਬੁਲਾਯੋ॥ ਅਤਿਭੁਤਿਨਗਤਾਂਇਕਨਿਕਸਾਮਰਾਵਕੁ

ਅੰਤਰਿ ਚਲਾਇ ਗਿਆ ਸੀ ॥ ੧੪ ॥ ਸਪੰਨਿ ਮਰਿਤ ਬੈਤਿ ਨ ਲਯੋ ॥ ਠ
 ਹੁਨਾ ਬੰਦਿ ਕਰਿ ਕਰਿ ਦੇਖੀ ॥ ਏਕਿ ਭਗਤਿ ਮਦੁ ਹੁੰ ਅਨਪਿਯੋ ॥
 ਅਭਿਅਸੁ ਲਵੇ ਹੁਕੇ ਕੋ ਯੋ ॥ ੧੫ ॥ ਤਾਂ ਅਧਿਕ ਫੁਲ ਜਬ
 ਗਯੋ ॥ ਕੰਜਰ ਸੇਧ ਬਤ ਬਪੁ ਭਯੋ ॥ ਦ੍ਰਿਧ ਟਿਕਾ ਬੀਤਿ ਤਬ
 ਫੁਟੇ ॥ ਅਵਨ ਜਾਨਾ ਗਤ ਤੇ ਫੁਟੇ ॥ ੧੬ ॥ ਬਰਖ ਬਰਖ ਕੇ ਹੋ ਗ
 ਏ ॥ ਤਿਯਾ ਬਤ ਦੇਹ ਧਰਾ ਤਨ ਭਯੋ ॥ ਸੁਰਮੇ ਲੇਕ ਕੰਕਿਆ ਥ
 ਯੰਨੀ ॥ ਤਿਯਾ ਅਪਨੀ ਦੇਹ ਪੁਰਾਨੀ ॥ ਭੁਧ ਨਿਰਖ ਚਕ੍ਰਿ
 ਤ ਚਿਤ ਰਹਾ ॥ ਸੁਹਿ ਸੇਤੀ ਐਸੀ ਬਿਧਿ ਕਯਾ ॥ ਮਤੁ ਮਾਵ
 ਸੀ ਪਦ ਉਖਾ ॥ ਗਿਦਧੇ ਸੁਰ ਪੁਰੇ ਕੰਜਰ ॥ ੧੭ ॥ ਯੋ ਕਉ ਕੋ ਨਿ
 ਪਸੰਪ ਚ ਬਯੋ ॥ ਸੈਭਰ ਤੇ ਨਹਿ ਤਹਿ ਟਏ ॥ ਬੋਝ ਭਖਿਯੋ ॥
 ਉਡਨ ਹਿਯੋ ॥ ਤਾਂ ਤਨ ਸੁੰਦਰ ਇਹ ਭਯੋ ॥ ੧੮ ॥ ਦੇਹ ਪੁਰਾਣ
 ਨ ਤਿਆਗ ਨ ਕਰੀ ॥ ਐਖ ਧਬ ਲੇਨ ਤਨ ਤਨ ਧਰੀ ॥ ਦੇਹ ਭੁਪਕੀ
 ਤੇ ਜਰਾ ਵਹਾ ॥ ਯਕੇ ਸਿਰ ਪਰ ਛਤ ਫਿਰਾਵਹੁ ॥ ੧੯ ॥ ਇਹ ਚਲ
 ਸਾਥ ਜੋਗਿ ਯਨ ਘਯੋ ॥ ਭੁਧ ਤਿਕੇ ਸੁਰੇ ਲੇਕ ਖਠਯੋ ॥ ਸਗਲ
 ਪੁਜਾ ਕਹੰ ਲੇਖ ਦਿਖਾਈ ॥ ਦਿਸਿ ਮਿਤ ਕੀ ਫਿਰਿ ਹੁਈ ॥ ੨੦ ॥ ਭੇ
 ਵ ਪੁਜਾ ਕਿਨ ਹੁੰ ਪਛਨਾ ॥ ਕੇਹ ਬਿਧਿ ਹਨ ਹਮ ਰਾਨਾ ॥ ਕਿਹ
 ਚਲੇ ਸੋ ਜੋਗਿ ਨ ਕੰਘਯੋ ॥ ਮਿਤ ਸੀਸ ਪਰ ਛਤ ਫਿਰੇ ॥ ੨੧ ॥
 ਦੇਹਾ ਗਰਬੀ ॥ ਇਸੁ ਮਿਤ ਕੇ ਦਿਖਾ ਅਪਨਾ ਜਾ ॥ ਜੁਗਿ ਨ
 ਜੁਤ ਰਾਜ ਪਨ ਕਿਯਾ ਅਪਨ ਕਾਜਾ ॥ ੨੨ ॥ ਇਤਿ ਸ੍ਰੇ ਚੰਦ
 ਰ ਪੀਯੋ ਨੇ ਤਿਆ ਚੰਦ੍ਰੇ ਮੰ ਤੇ ਭੁਪਸ ਬਾਦ ਤੇ ਨਹਿ ਨਵਾਸੀਦ
 ਰਿਝ ਸਮਧ ਤਮਾਸੁ ਸੁਤ ਮਸਤਾ ॥ ੨੩ ॥ ॥ ਅਠ

ਜੀ ਚੰਪਈ ॥ ਭੁਪਸੁਬੰਤ ਸੈਨ ਇਕ ਸੁਨਾ ॥ ਗੁਪੰਵਨ ਸੁੰਦਰ
 ਬਹੁਗੁਨਾ ॥ ਸੀਸੁਬੰਤ ਪੁਰਤ ਕੋ ਸੋਧੈ ॥ ਜਿਹ ਸਮਾਨ ਗੰਗ
 ਨਹਿ ਕੋਧੈ ॥ ੧ ॥ ਸੀਮਕਰਪੁਜ ਦੇਤਿ ਹੰਗਨੀ ॥ ਸੁੰਦਰ ਦੇਸ ਦੇ
 ਸਮਾਹਿ ਜਾਨੀ ॥ ਤਿਹ ਸਮਾਨ ਨਹੀਨਹਿ ਕੋਊ ॥ ਪਾਛੇ ਭਈ
 ਨਾਮ ਗੋਰੇ ॥ ੨ ॥ ਤਿਨ ਦੇਖਾ ਦਿਲੀ ਕੋ ਦੇਸਾ ॥ ਇਹ ਬਿਧਿ
 ਤੋ ਲਿਖਿ ਪਠਿਯੋ ਸੰਦੇਸਾ ॥ ਤੁਮ ਇਹੋ ਫੋਰਾ ਪਚਕਿ ਅਵ
 ਗੁ ॥ ਭੁਪਤੀ ਤੁਮੈ ਲੈ ਜਾਵੁ ॥ ੩ ॥ ਅਕਬਰ ਸੁਨਤ ਬੈ
 ਨਉ ਠਿਧਯੋ ॥ ਪਵਨੁ ਤੋ ਅਗੋ ਬਢਿ ਗਯੋ ॥ ਸਹੁ ਸੁਨਾ ਅ
 ਯੋ ਨਿਪਜ ਬਧੀ ॥ ਪਤਿ ਸੋ ਬਚਨ ਬਖਾਨਤ ਬਧੀ ॥ ੪ ॥ ਤੁਮ
 ਹਿਯੋ ਤੋ ਨਿਪਭਾਜਿ ਨ ਜੈਯੁ ॥ ਗਨ ਸਾਮੁ ਹਿਯੋ ਜੁਧ ਮਚੈ ਯ
 ਤੁ ॥ ਮੈਨ ਤੋ ਜੋਗੀ ਤੁਮਰਾ ਸਾਥਾ ॥ ਮਹੇਜੋਗੀ ਤੁਮ ਸੈਨਾ ॥ ੫ ॥
 ਇਤ ਭੁਪਤ ਕੰਧੀਰ ਬੰਧਯੋ ॥ ਉਤੋ ਲਿਖਾ ਲਿਖਿ ਤਹੰ ਪ
 ਠਯੋ ॥ ਆਈ ਸੈਨ ਸਹਕੀ ਜਬਧੀ ॥ ਆਉ ਪਾਇਕ ਛੁਨਹਿ ਤ
 ਬਧੀ ॥ ੬ ॥ ਰਾਜਾ ਜੁਇ ਮਰਤ ਬਿਯੋ ਜਬੈ ॥ ਭਾਜਿ ਚਲਤ ਭੀ
 ਪਰਜਾ ਤਬੈ ॥ ਗਨੀ ਬੰਧਿਤ ਬੈ ਤਿਨ ਲਈ ॥ ਇਹ ਢਲਧੰਮ
 ਮਿਤ ਕੋ ਗਈ ॥ ੭ ॥ ੧ ॥ ਇਹੋ ਸੰ ਰਹਿਤ ਪਥਿਯੋ ਨੇਤਿਯਾ ਚਰਿਤੋ
 ਮੰਤ੍ਰਿ ਭੁਪਸੰ ਚਾ ਦੇਤਿ ਨ ਸੋ ਨ ਬੈ ॥ ਚਰਿਤ ਸਮਾਪਤ ਮਸ
 ਤ ਸੁਭ ਮਸਤਾ ॥ ੩੬ ॥ ॥ ਅਠਜੀ ॥ ਚੰਪਈ ॥
 ਬਹੁਲੀਕ ਸੁਨਿ ਮਤਰਾ ਜਾਜਹ ॥ ਜਿਹ ਸਮਾਨ ਕੁੰਭਯੋ ਦੁਤਿ
 ਯਨਹਿ ॥ ਧੰਮਗੋਰਾ ਗਇ ਦੁਲਾਹੀ ॥ ਜਿਹ ਸਮਾਨ ਨਹਿ ਦੇਵ
 ਕੁਮਰੀ ॥ ੧ ॥ ਤਹ ਇਕੁਤਾ ਸਾਹਕਾ ਬੇਟਾ ॥ ਜਿਹ ਸਮਾਨ ਕੋਈ

ਕਹੀਨਭੇਟਾਇਕਸੁਘਰਅਸਰੰਗਘੋਨੋ॥ਜਨਅਵਤਰਮਰ
 ਨੋਕੇਬੋਨੋ॥੨॥ਭੁਪਸੁਤਾਤਿਹੋਨਿਖਲੁਭਾਈ॥ਗਿਗੀਭੁਮਿਜਨੁ
 ਨਗਾਰਬਾਈ॥ਸਖੀਏਕਤਿਹੋਤੀਰਪਠਾਈ॥ਗਾਜੀਗਾਏਕਹੋਲੇ
 ਯਾਬਲਾਈ॥੩॥ਜਬਾਤਿਨਲਖੇਸਜਨਘਰਅਯੋ॥ਕੰਠ
 ਗੋਰੰਗਾਇਲਗਾਯੋ॥ਬੁਧਿਪਿਕਰੇਤਵਨੇਸੇਭੋਗਾ॥ਦੁਰਕ
 ਰਾਜਿਖਕਾਸਭੋਸੋਗਾ॥੪॥ਭੋਗਕਰਤਭਯੋਅਤਿਪਿਯੋ॥ਭਿ
 ਨਨਕਰਤਆਪਨਤੋਨਿਯੋ॥ਭਾਤਿਭਾਤਿਕੀਕੈਠਪਿਲਾਵੈ॥
 ਸੁਭਸੇਜਚੜ੍ਹੇਭੋਗਕਮਵੈ॥੫॥ਤਬਤਹੋਤਾਤਵਨਕਾ
 ਅਯੋ॥ਤਸਤਦੇਗਮਹਿਤਾਤਿਛਪਯੋ॥ਰੋਜਨਮੁਦੋਜ
 ਮਹਿਪਗਾ॥ਏਕਬੁੰਦਜਲਬੀਚਨਪਗਾ॥੬॥ਪਿਤਹਿਤਲ
 ਤਤਕਾਲਦਿਖਾਯੋ॥ਬੀਚਬੇਗਿਯਨਡਾਹਿਫਿਰੇਯੋ॥ਦਿਏ
 ਜਗਾਇਬੀਚਤਿਹੋਭੋਗਾ॥ਜਨੁਕਰਿਚੜ੍ਹੈਰੈਨਕੇਤਯੋ॥੭॥ਪਿਤ
 ਹਿਅਚੰਭਵਐਸਦਿਖਾਯੋ॥ਸਮਾਧਾਨਕਰਿਧੰਮਪਠਾਯੋ॥
 ਮਿਤ੍ਰਹਿਕਫਿਸੇਜਪਲੀਨਾ॥ਕਾਮੇਭੋਗਬੁਧਿਪਿਤਨ
 ਕੀਨਾ॥੮॥੧॥ਇਤਿਸਾਚਰਿਤਪ੍ਰਥਮਾਨੇਤ੍ਰਿਯਾਚਰਿਤ੍ਰੇਮੰਤੀ
 ਕਪਸੰਬਦਿਤਿਨਸੀਏਕਾਵੇਰੇਤਸਮਾਪਅਸਤੁਸੁਤਮ
 ਸਤਾ॥੩੬॥ ॥ਅਛਾਜੀ॥ ਚੰਪਈ॥ਬਰਬਰੀਨ
 ਕੇਦੇਸਬਸਤਜਹਾ॥ਬਰਬਰਪੁਰਇਕਨਗਰਹੋਤਤਹਾ॥ਅਛ
 ਕਸੇਰਤਹੋਕਰਾਜਾ॥ਜਿਹੋਸਮਾਨਬਿਧਿਦੁਤਿਯਨਸਾਜਾ॥
 ॥ਪੀਰਮਹਮਦਤਹੋਇਕਕਾਜੀ॥ਦੇਹਕੁਰਪਨਬਜਿਹੋਸਾਜੀ
 ॥ਧੰਮਖਤੀਮਾਬੋਨੋਨਗੀ॥ਜਿਹੋਸਮਾਨਹੋਰਾਜਦੁਲਾਹੀ॥੩॥

ਸੋਰਠਾ॥ ਸ੍ਰੰਗਤਾ ਕੀ ਨਹਿ ਅਤਿ ਕੁਪਕਾ ਜੀ ਹੋਏ॥ ਤਬ ਤਿਨ
 ਕਿਆ ਬਿਚਰ ਕਿਹੋ ਬਿਧਿ ਬਧਾ ਕੈ ਕੋਰੇ॥ ੩॥ ਜੋ ਪਈ॥ ਸਾਹੁ
 ਤਤਿਹੰ ਪੁਰਿ ਕਾਏ॥ ਬੈਕੋਰਾਇ ਸੁਰੁਪ ਸਵਯੋ॥ ਕਾਜੀ ਕੀ
 ਇਸਤੀ ਤਿਹੰ ਲਾ॥ ਬੈਰੋਇ ਸੀ॥ ਕਹਿ ਚੇਤੈ ਕੋਰਾ॥ ੪॥ ਮੁ
 ਸਲ ਮਾਨ ਬਹੁ ਪਾਮੁ ਬੁਲਾਵਤਾ॥ ਭੰਤਿ ਭੰਤਿ ਤਨ ਰਬ
 ਲੁਟਵਤਾ॥ ਯੋਕਹਿ ਸਕੁੰ ਸੀ ਸਤੁ ਕਾਵੈ॥ ਯਹ ਕਾਜੀ ਸ੍ਰੰ
 ਦਰੁ ਜੈਵੈ॥ ੫॥ ਏਕ ਰਿਵਸਵਹਿੰ ਪਤਿਹਿ ਬੁਲਾਈ॥ ਕਾ
 ਨਲਾਗ ਸਭ ਬਾਤ ਸਿਖਾਈ॥ ਬੀਚਛਪਾਇ ਸਰਨ ਕੋਰਾਖ
 ॥ ਔਰ ਨਾਹਿ ਸੋਭੇ ਰਨ ਭਾਖਾ॥ ੬॥ ਸਭ ਮਲੇ ਛੁਓਰ ਛੁਓਰ
 ਬੁਲਾਏ॥ ਭੰਤਿ ਭੰਤਿ ਕੋ ਸਾਥ ਜਿਵਾਈ॥ ਕਹਿਯੋ ਸਭੈ ਮਿ
 ਲਿਵੇਹੁ ਦੁਆਇ॥ ਮਮ ਪਤਿ ਸ੍ਰੰਗ ਕਹੈ ਖੁਦਾਇ॥ ੭॥ ਸਬੁ
 ਹਬਤ ਸਾਥਿ ਯੋਲੀਨੀ॥ ਬਹੁ ਬਿਧਿ ਦੁਆਇ ਤਵਨ ਕਹੰ
 ਦੀਨੀ॥ ਭੰਤਿ ਭੰਤਿ ਤਨ ਕਹੈ ਮਨਾਇ॥ ਤਵ ਪਤਿ ਸ੍ਰੰਗ ਕ
 ਹੈ ਖੁਦਾਇ॥ ੮॥ ਲੈਵੁਆਇ ਤਿਯਹੰ ਮਸਿਧਾਈ॥ ਮਾਰਿ ਕਾਜੀ
 ਯਹਿਦੀਯੋ ਰਬਾਈ॥ ਕਾਕਿ ਕਾਜੀ ਲੈਗੀ ਤਿਹੰ ਤਹੀ॥ ਪਛਤਕਿ
 ਤਾਬ ਮੁਲਾਨੇ ਜਹੀ॥ ੯॥ ਪ੍ਰਜਾਨਿ ਰਖਤਾ ਕਹੰ ਹਰਖਾਨੀ॥ ਸਾਚ ਕਿ
 ਤਾਬ ਆਪਨੀ ਜਾਨੀ॥ ਹਮੇ ਜੋ ਯਾ ਕਹੰ ਰਈ ਦੁਆਇ॥ ਯਾ ਤੋ ਸ੍ਰੰ
 ਗ ਕਹੈ ਖੁਦਾਇ॥ ੧੦॥ ਇਹੰ ਬਿਧਿ ਪ੍ਰਥਮ ਕਾਜੀ ਯਹੰ ਘਾਈ॥ ਬ
 ਰਤ ਭਈ ਅਪਨਾ ਸੁਖ ਦਾਈ॥ ਭੇਦ ਅਭੇਦ ਨ ਕਿਨੁ ਬਿਚਰਾ॥ ਇ
 ਹੰ ਛਲ ਬਰਾ ਅਪਨ ਯਾਗਾ॥ ੧੧॥ ਦਿਹਰਾ॥ ਤੁਮ ਸਬਹੀ ਅਬਕਿ
 ਪਾਕਿ ਦੀਨੀ ਹਮੈ ਦੁਆਇ॥ ਤਾਭੋ ਪਤਿ ਸ੍ਰੰਗ ਭਯੋ ਕੀਨੀ ਮਯਾ

ਖੁਦਾਈ ॥੧॥ ਇਸੇ ਚੰਦ ਤਖੀਅਤ ਤੇ ਚੰਦਾ ਚੰਦੇ ਮੰਤ੍ਰੀ
 ਪੁਸ਼ਪਾਖਰੇ ਤੇ ਸੰਬਾਨ ਵੇਖੇ ਤੇ ਸਮਾਪਤ ਮਾਸਤ ਸੁਭ ਮੰਤ੍ਰ
 ਗਾਇ ॥ ॥ ਅਠਜੂ ॥ ਦੁਪਈ ॥ ਭੁਪ ਸੁਪਰਮ ਸੈਨ
 ਇਕ ਸੁਨਿਖਭਾ ਜਿਹੋ ਸਮਾਜ ਗਵਤਿ ਖਨਗ ਨਿਖਤ ॥ ਚੰਦ
 ਲਾਚੇ ਤਿਹੋ ਨੀਭ ਨਿਜੇ ॥ ਜਿਹੋ ਮੁਖ ਛਬਿਨਿ ਸਕਰ ਕਹੰਦਿ ਜੈ ॥
 ॥ ਸੰਦਲ ਦੇ ਦੁਹਿਤ ਤਹੋ ਸੋਯੋ ॥ ਖਗ ਮਿਗ ਜਛੁ ਜੰਗਨ ਮੇਰੈ ॥
 ਅਪਿਕ ਪ੍ਰਭ ਤਨ ਮੇਤਿ ਨਧਗੀ ॥ ਮਰਨ ਸੁਨ ਰਭਰ ਤਿਜੁ ਨਭਗੀ ॥
 ॥ ਨਿਪੁ ਸੁਤ ਏਕ ਸੁਧਗਤਿ ਨੇਹਿਯੋ ॥ ਮਰਨ ਮਾਨਿਤ ਕਤਨ
 ਘੋਰਿਯੋ ॥ ਸਖੀ ਏਕ ਤਿਹੋ ਰਈ ਪਠਾਈ ॥ ਅਨਿਕ ਜਤਨ ਕਰਿ ਕੈ
 ਤਿਹੋ ਏਕਾਈ ॥ ३ ॥ ਅਨ ਸਜਨ ਤੇ ਨਰੋ ਮਿਲਾਈ ॥ ਗਮੀਕ
 ਅਰਤੋ ਸੋਲ ਪਟਾਈ ॥ ਅਦ ਕਿਯੋ ਜਿਯੰਤ ਜਨਜਾਈ ॥ ਇਹੋ
 ਬਿਪਿਤਿ ਨੁਕੀ ਨੀ ਚਤੁਰਾਈ ॥ ੪ ॥ ਤੇ ਪਬਗੀ ਇਕ ਲਈ ਮਗਾਇ
 ॥ ਜਿਹੋ ਮੰਤ੍ਰ ਬੈਠਿ ਮਨੁ ਛੋਤੇ ਜਾਈ ॥ ਮੰਤ੍ਰ ਸਕਤ ਕਰਿ ਤੇ ਸੰਬਗੀ
 ॥ ਮੰਤ੍ਰ ਏ ਇਹੋ ਭੋਤਿ ਚੰਗੀ ॥ ੫ ॥ ਮੰਤ੍ਰ ਬਿਰਾ ਕਰਿ ਸਖੀ ਬੁ
 ਲਾਈ ॥ ਇਹੋ ਬਿਪਿਤ ਕਹੰ ਕਹਾ ਸਮੁਝਾਈ ॥ ਤੇ ਪਬਿਥੇ ਮੁਖਿ
 ਰਹਿ ਚਲੈ ਯੁਯਾਇ ॥ ਨਿਪੁ ਸੁਤ ਕੇਗਿਹੁ ਪਹੁੰਚੈ ਯਹੁ ॥ ੬ ॥ ਜ
 ਬਿਸੰਚ ਰਹਿਐ ਸੋ ਸੁਨਿਲਈ ॥ ਦੂਤ ਬਿਯੋਗਿ ਤਿਹੋ ਰਈ ਗੋਗਿ
 ਮਿਲੈ ਕੰਧਾਰਿ ਚਲੇਯੋ ॥ ਮੰਤ੍ਰ ਸਕਤਿ ਜਮ ਨਿਕਟ ਅਯੋ ॥ ੭ ॥
 ਜਾਇ ਪਗਿ ਨਿਜੁ ਪ੍ਰੀਤ ਸਕੈ ਘਗਾਪਹੰ ਨਜੈ ਸਹੰਗੋ ਠਨ ਕਰਿ ॥
 ਨਿਰਖਿ ਮੀਤਿ ਤਿਹੋ ਲੀਯਾਉ ਰਈ ॥ ਪੋਛਿ ਅੰਗ ਉਸਾ ਬਲਗਈ
 ॥ ੮ ॥ ਦੁਰਾ ॥ ਮੀਤ ਅਪਿਕ ਉਪਮਾ ਕਰਿ ਪਨਿਕ ਮਰਿਕ ਸੇਰਾਗੀ

ਪ੍ਰਤਿਪਤਿ ਪ੍ਰਤਿਪਤਿ ਪ੍ਰਤਿਪਤਿ

ਲਹੁ ਤੋ ਪਹਿ ਉਗੀ ਚਿਤਾ ਕੀ ਨਦੇ ॥ ਪਾਚੋ ਪਈ ॥ ਇਤੈ ਕਮ
 ਸੀ ਮਤ ਵਕੇ ਗਈ ॥ ਉਤੈ ਸਖਿਨੁ ਭੁਪਿ ਸੁਪਿ ਰਈ ॥ ਤੇ ਪਬਿਖੇ
 ਤੁਹੀ ਓਢਿ ਗਈ ॥ ॥੧॥ ਰਾਨੀ ਭੁ
 ਪਤਿ ਸਹਿਤ ਪੁਕਰੀ ॥ ਕਵਨ ਦੇਵ ਗਤਿ ਕੀ ਹਮ ਗਈ ॥ ਖੇਲਤ
 ਅਗਿਕ ਅਗਿ ਇਨ੍ਹਰਈ ॥ ਤੇ ਪਬਿਖੇ ਤੇ ਓਢਿ ਗਈ ॥ ੧੧ ॥
 ॥ ਇਤਿ ਸ੍ਰੀ ਚਰਿਤ੍ਰ ਪਾਇਆ ॥ ਤੇ ਪਾਚਰਿ ਤੇ ਮੰਤ੍ਰ ਪਸਖ
 ਦੇ ਤੇ ਨਸੇ ਤਿਸੇ ਵਰੇ ॥ ਸਮੰ ਪਤਮਾ ਸਤੁ ਸਤੁ ਮਸਤਾ
 ੩੯੩ ॥ ॥ ਅਛਲਾ ॥ ਚੋਧਈ ॥ ਅਛਲਾ ਪੁਗਇਕ
 ਭੁਪਭਨਿਜੈ ॥ ਅਛਲਾ ਸੋਨ ਤਿਹੰਨਾ ਮਕਹਿਜੈ ॥ ਭੰਹਿਕ ਸੁਖ
 ਰਮੀ ਗਇ ਸਹਤ ਨਿਜਾਨੁ ਕਸਭ ਸਹਨ ਕੇ ਬੋਮਨਿ ॥ ੧੨ ॥ ਚ
 ਪਦੇ ਤਿਹੰਨ ਸਤਭਨਿਜੈ ॥ ਰੁਪਵਨ ਗੁਨ ਵਨ ਕਹਿਜੈ ॥ ਤਿਨ੍ਹ
 ਰਾਜਾ ਕਪੁਤਨਿ ਹਰਿਯੋ ॥ ਸੁਭਾ ਬਿਗਇ ਜਿਹੰਨਾ ਮਬਿਚਾਰਿਯੋ
 ॥ ੧੩ ॥ ਅਤਿਲਾ ਹਿਤੁ ਜਾਨਿ ਇਕ ਸਹਚਰਿ ਲਈ ਬੁਲਾਇ ਕੈ
 ॥ ਸੁਭਾ ਬਿਗਇ ਕੇ ਦੀਨ੍ਹ ਤਹਿ ਪਰਾਇ ਕੈ ॥ ਕਹਾ ਕ੍ਰੇਕਿ ਰਿਜੁਤ
 ਨਤਿ ਸੋਇ ਮੰਨਿਯਾਇ ਯੋਹੋ ਜਿਤ ਕਚੋਹੀ ਰਾਬੁ ਤਿਤਕ
 ਲੈ ਜਾਇਯੋ ॥ ੧੪ ॥ ਸੁਨਤ ਸਹਚਰੀ ਬਚਨ ਸਜਨ ਕੇ ਗਿਹਾਈ
 ॥ ਜਿਮਿਤਿ ਮਿਤਾਹਿ ਪ੍ਰਬੋਧਿਤਾ ॥ ਯਿਯਾ ਵਤਭਈ ॥ ਮਿਲ
 ਤਛੈ ਲਨੀ ਛੈਲਾ ਅਧਿਕ ਸੁਖ ਪਾਇਯੋ ॥ ਤੇ ਭੀ ਤਿਭੀ ਤਿਕੇ
 ਕੈ ਫਨ ਨਿਕਟ ਮੰਗਾਇਯੋ ॥ ੧੫ ॥ ਕਿਯਾ ਕੈ ਛੋਕੇ ਪਾਨੁ ਦੁਪ੍ਰਜ
 ਕਪਾਭਾ ਤਿਭੀ ਤਿਤਨ ਰਮੋਇ ॥ ਸਕਰਿਨ ਬਿਨ ਗਾ ਕੋਕਸਾ
 ਸਤ੍ਰਕੇ ਮਤ ਕੋ ਬਿਹਸਿ ਉਚਰਿ ਕੋ ॥ ਅਪੁਬੀ ਚਕੰ ਪਨ ਪਰ

ਹਾਥਨਡਾਠਿਕੈ॥੫॥ਅਧਿਕੋਜੋਰਤਨਦੇਉਤਹੀਕੀੜਕੈਗੋ॥
 ਮਨਮੈਭਏਅਨੰਦਨਕਾਹੁਤੇਭੈਗੋ॥ਲਾਪਟਿਲਾਪਟਿਕਰਿਜੀ॥
 ਹਿਸੁਛਿਨਕਨਛੇਰੀ॥ਹਿਸਕਲਾਹੁਪਕੜਪਕੜਤਹੀਸਰ
 ਰੀ॥੬॥ਚੋਪਈ॥ਭੋਗਕਰਤਤਰਨੀਸੁਖਪਯੋ॥ਕਰਤਕੇ
 ਲਗਜਨਿਯਹਿਬਿਤਯੋ॥ਪਹਿਲੀਗਤਬੀਤਜਬਗਈ॥
 ਪਾਛਿਲੈਨਿਰਾਤੁਸੁਪਿਲਈ॥੭॥ਕਹੁਕੀਅਹਉਠਿਗਾਜ
 ਕੁੰਅਹਸੰਗਾ॥ਕਚੁੰਛੁਰੁਮਥਾਏਅੰਗੋਜਿਕੋਈਪੁਰਖਾ
 ਮੈਲਾਹਿਕੈ॥੮॥ਜਾਇਏਵਤਨਭੇਦਬਤੈ॥੯॥ਸਹਸੁਰ
 ਇਹੰਤੀਤਿਉਚਰਾ॥ਬੈਨਸੁਨੰਮਮਰਜੁਕਮਰਾ॥ਸਤਨਲ
 ਖਤਤੁਹਿਕੈਛਪਿਲਾਉ॥ਤਬੈਸਾਹੀਸੁਤਾਕਹਾਉ॥੧੦॥
 ਭੰਤਹੀਰਮੈਤਿਹਰੇਸੰਗਾ॥ਅਪਨੇਜੋਧੰਮਗੋਸੰਮਗਾ॥ਰਮੈਤੁ
 ਮੈਸਭਲੇਗਨਿਹੈ॥ਭਲੇਬੁਰਨਹਿਭੇਦਬਿਚਰੈ॥੧੧॥ਛੋ
 ਕਹਿਕੁੰਅਹਬਿਦਕਭੀਰੀਨਾ॥ਪ੍ਰਤਭੇਮਨੋਕੋਪਹਲੀਨਾ॥ਕਿ
 ਇਸਿਕੁੰਅਹਕੇਪਾਮਪਯਾਨਾ॥ਭੇਦਅਭੇਦਨਕਿਨੀਪਛਨਾ
 ॥੧੨॥ਚਕਰਾਖੁਕੁੰਅਹਤਿਹਲੋ॥ਬੀਚੁਸੁਸਾਹਿਬਕੇਤਿ
 ਹੋਕਿਯੋ॥ਖਸਪਨਸਭਸੇਈਪਲਾਵੈ॥ਨਰਨਗੀਕੋਈਜਨ
 ਨਪਾਵੈ॥੧੩॥ਇਕਦਿਨਪਿਲਾਯੋਈਸਿਕਰਾ॥ਬੀਚੁਸੁਸਾਹਿ
 ਕੇਮਦਭਾ॥ਜਲਕੇਸਾਥਭਿਗਾਇਉਛਰਾ॥ਚੁਵਤਜਾਤ
 ਜਵਨਤੋਬਰਾ॥੧੪॥ਸਭਕੋਈਲਖੈਤਵਨਕਹੰਪਨੀਕੋਈ
 ਨਸਮਝਮਦਸਕੈਗਯਾਨੀ॥ਜਬਕਨਨਕੋਗਏਮੰਝਗਾਸਜ
 ਭੰਸੋਸੇਬਾਲਉਚਰਾ॥੧੫॥ਤੁਮਕੋਲਗੀਤਬਾਅਭਿਮਨੀ॥

ਸੀਤਲ ਲੇਹੁ ਪਿਯਾਹੁ ਇਹ ਪਾਨੀ ॥ ਭਗਿਯਾ ਲਾੜੈ ਤਾ
 ਹਿ ਪਿਯਾਗਾ ॥ ਸਭ ਹਿ ਨ ਕਰ ਜਲ ਤਾ ਹਿ ਬਿਚਰਾ ॥ ੧੫ ॥
 ਪੁਨ ਤਿਯਾ ਲਿਖਾ ਕਬਾ ਬਹਾ ਥਕ ਗਿ ਕਹਿ ਯੋ ਕਿਖਾਹੁ
 ਜਸੁ ਤਬ ਨ ਫਗਾ ॥ ਤੁਮਹੇ ਨਿਮਤਿ ਤੋ ਗਿਏ ਨ ਆਨਾ ॥ ਭਯ
 ਨ ਕਰੁ ਸੁਦ ਅਬ ਨਾਨਾ ॥ ੧੬ ॥ ਜਬ ਮਧਿ ਮਨ ਸੋ ਮੋਢਿ
 ਜਾਨਿਯੋ ॥ ਸਭ ਲੋਗ ਨ ਇਹ ਭੀ ਤਿਬ ਖਾਨਿਯੋ ॥ ਤੁਮ ਸਭ
 ਚਲੇ ਭੁਪ ਕੇ ਸਾਥਾ ॥ ਹਮ ਸੇਵਕ ਸਿਹੈ ਜਗਨਾਥਾ ॥ ੧੭ ॥
 ਸਭ ਜਨ ਪਰੈ ਭੁਪ ਕੇ ਸਾਥਾ ॥ ਵੇਈ ਹੋ ਨਾਹਿ ਅਗਨਾਥਾ ॥
 ਪਰਦਾ ਐਂਚੈ ਸੈਰਿ ਸਲਿਖਾ ॥ ਕਮ ਮੋਢੇ ਗਹਿ ਸਿਹੈ ਸਿਰ
 ਸਿਕਿਖਾ ॥ ੧੮ ॥ ਵੇਹਰਾ ॥ ਇਹ ਚਰਿਤ੍ਰ ਵੇਈ ਬਿਹਿ ਸਿਰਮ
 ਤਭੇ ਨਗਨਾਗਿ ॥ ਪ੍ਰਜਾ ਸਹਿਤ ਰਾਜਾ ਛਲਾ ਸਕਾਨੁ ਭੁਪ
 ਬਿਚਾਰਿ ॥ ੧੯ ॥ ॥ ਇਤਿ ਸ੍ਰੀ ਚਰਿਤ੍ਰ ਪਾਖਿ ਯੋਧਾ ਚਰਿ
 ਤ੍ਰ ਮੰਤ੍ਰਿ ਭੁਪ ਸੰਬੰਧੰਤੰ ਨਾਮੰ ਚ ਉਗਨ ਵੇਹਰਿਤ ਸਮਾਪਤ
 ਮਸਤੁ ਸੁਭ ਮਸਤੁ ॥ ੩੬੪ ॥ ॥ ਅਠਹੂੰ ॥
 ਚੋਪਈ ॥ ਵੇਵਛੰਤ ਇਕ ਭੁਪ ਬਖਨਿਖਤਾ ॥ ਸ੍ਰੀ ਸੁਰਗ
 ਵਤੀ ਪ੍ਰਜਾ ਨਿਖਤਾ ॥ ਤਿਹੰ ਸੰਗ ਚੜਤ ਅਮਿਤ ਚਤੁਰੰਗਾ
 ॥ ਉਮਰਿ ਚਲਤ ਜਿਹੰ ਬਿਧਿ ਕਹਿ ਗੰਗਾ ॥ ੧ ॥ ਅਭਿਲਾਸੀ
 ਅਲਕੇ ਸਮਤੀ ॥ ਤਿਹੰ ਸੁਤਾ ਬਖਾਨਿਯੋ ॥ ਪਰਿਪਦ ਮਨੀਪਾ
 ਤ੍ਰ ਕਿਪ੍ਰਕ੍ਰਿਤ ਪ੍ਰਮਾਨਿਯੋ ॥ ਕੈਨਿ ਸਪਤਿ ਸੁਰਸਾਇ ਕਿਦਿਨ ਕ
 ਰੁਜਈ ॥ ਤੇਜਿਹੰ ਸਮੁਦ੍ਰੈ ਹੋਨ ਨਾਹਿਨ ਪਾਛੈ ਹੋਭਈ ॥ ੨ ॥ ਤ
 ਹੰ ਇਕ ਗਇ ਸਜੁ ਲਛਮੁ ਛੰਤੀ ਜਾਨਿਯੋ ॥ ਰੂਪ ਵਨ ਗੁਨ ਵ

ਨਸੁਘਰਪਹਿਚਾਨਿਯੋ॥ ਜਿਹੰ ਬਿਲੋਕਿ ਕੰਦੁ ਪਰਪਕਹੰ
 ਬੋਇਓ॥ ਰੋਜਿਹੰ ਸਮੁੰਦਰ ਭਯੋਨ ਅਭੋਰੋਇਓ॥ ੩॥ ਰਜ
 ਸੁਤਾਇਕ ਦਿਨ ਤਿਹੰ ਪਨਿਹਾਰਿਕੋ॥ ਰਹੀ ਮਗਨੁ ਹੈ ਮਨਮ
 ਹਿੰਕਿਆ ਬਿਚਾਰਿਕੋ॥ ਅਬਕ ਸੋਕੁ ਉਪਾਇ ਜੁਯਾਹੀਕਹੰ
 ਬੋਗੋਰੋ ਬਿਨਸਾ ਜਨਕੋ॥ ਮਲੇ ਅਗਨਿ ਭੀਤਰ ਜੋਗੋ॥ ੪॥ ਨਿ
 ਤੁਸਹੰ ਚਰੀਸ ਮੁਝਿ ਕਲਈ ਬੁਲਾਇਕੋ॥ ਕਹਿਤਿਹੰ ਭੇਦੁ
 ਅਰਤਨਦਈ ਪਠਾਇਕੋ॥ ਜੁ ਮੈਤੁ ਮੈਕਛੁ ਕਹਿਯੋ ਸੁਮੀ
 ਤਹਿ ਅਖੀਯੋ॥ ਰੋਚਿਤ ਮਹਿਗਖਾਹੰ ਭੇਦਨ ਕਹੁਭਾਖੋ
 ॥ ੫॥ ਰੋਪਈ॥ ਸਖੀਕੁ ਅਰਪਹਿਦਈ ਪਠਾਈ॥ ਜਿਹੰ ਤਿਹੰ
 ਭਾਤਿ ਪ੍ਰਬੋਧਿ ਲਿਖਾਈ॥ ਰਾਜ ਸੁਤਹਿ ਤਿਨ ਅਨਮਿਲਾ
 ਯੋ॥ ਸਾ ਜਨਮਿ ਲਤਸ ਜਨ ਸੁਖ ਪਯੋ॥ ੬॥ ਭਾਤਿ ਭਾਤਿ
 ਸੇਤੀ ਕਿਯੋ ਭੋਗਾ॥ ਮਿਟਿ ਗਿਯੋ ਸਗਲ ਦੁਹਨ ਕੋ ਸੋਗਾ॥ ਭਾਤਿ ਭਾ
 ਰਿਤਨ ਕੋ ਬਿਲਾਸਾ॥ ਨਿਜੁ ਪਤਿ ਕੋਤ ਜਿਕੈ ਕਰਿਤਾਸਾ॥
 ੭॥ ਚਤੁਰ ਚਤੁਰਿ ਯਾਦੋ॥ ਈਕੋ ਲੋਲਹਿ॥ ਮਿਲਿ ਮਿਲਿ ਬੈ
 ਨਮੁ ਪੁਰ ਪੁਨੇ ਲੋਲਹਿ॥ ਭਾਤਿ ਅਨੇਕ ਕੀਕੈ ਫਮਗਾਵੈ॥ ਏਕ
 ਪਲੰਗ ਪਰ ਬੈਠ ਚੜਾਵੈ॥ ੮॥ ਅਸਨ ਭਾਤਿ ਭਾਤਿ ਕੇਲੇਹੀ
 ॥ ਅਲਿੰਗਨ ਚੁੰਬਨ ਦੇਈ ਦੇਹੀ॥ ਗਸਿਸ ਸਿਕਸਿਨਰ ਕੇਲ
 ਕਮਾਇ॥ ਲਪਟਿ ਲਪਟਿ ਤੁਹੀ ਤਰਜਾਇ॥ ੯॥ ਵੇਈਤ
 ਰੁਨ ਬਿਜਿਯਾ ਦੁਹੁਖਈ॥ ਚਰਿਟਾਕਿ ਅਹਿਫਨ ਚੜਾਈ॥ ਰ
 ਸਿਸਿਕਰਿਕਾ ਸਿਕਸਿਸਿਤ ਕਿਯੋ॥ ਰੋਚੰਚਲ ਕੋਚਿਤ ਲਿ
 ਯੋ॥ ੧੦॥ ਗਸਿਸੋਰੋ ਉਨੇ ਛੋਰਾ ਜਾਇ॥ ਕਹੀ ਬਾਤ ਇਕ ਪਾਤ ਬ

ਨਾਇਕਾ ਮੰਤ੍ਰਮ ਤੇ ਸੰਖਲੀ ਜੋ ਜਲ ਕੇ ਬਿਖੈ ਪਯਾਨ
 ਕੀਜੈ ॥੧੧॥ ਜਬ ਲਗਾ ਮੰਤ੍ਰ ਚਾਰਿ ਤੈ ਕਹਿਓ ਤਬ ਲਗਾ ਤੈ
 ਲਬੀ ਚਨ ਮਹਿਓ ॥ ਭੁਮੇ ਜਲਾ ਆਇਓ ਨੇਗਾ ॥ ਚਰਿ ਚਰਿ
 ਹਿਉ ਤੁਹਿ ਪਯੋ ॥੧੨॥ ਮੰਤ੍ਰ ਮੰਤ੍ਰ ਤੇ ਤਬ ਲਿਖੋ ॥ ਗੰਗਾ ਬੀ
 ਚ ਪਯਾਨ ਕਿਯੋ ॥ ਜਲ ਚੁੰਭਰ ਤਵ ਨ ਕੇਹਾ ॥ ਆਨਿ ਪ੍ਰਾ
 ਤ ਕੇ ਨਹਿ ਗਾ ॥੧੩॥ ਇੰਛ ਲਜ ਲਾ ਮਹਿ ਮੀਤ ਪਛੋ ॥ ਮ
 ਤ ਪਿਤ ਤਨ ਬਚਨ ਸੁਨ ਯੋ ॥ ਹਿ ਪਤ ਪ੍ਰਤ ਸੁਖ ਬਰ ਕਹਿ
 ॥ ਪਰਮ ਪਵਿਤ੍ਰ ਪੁਰਖ ਕੇ ਈ ਬਰੋ ॥੧੪॥ ਕਹੇ ਚਲੇ ਤੁਮ ਤਾ
 ਤਹ ਮੇਗਾ ॥ ਮਥੇ ਜਾਨ ਵੀਹੋ ਤਸ ਵੇਗਾ ॥ ਤਹ ਤੋ ਜੁਨ ਨਿਕਾਸ
 ਤੋ ਕੇ ਈ ॥ ਭਰਤੋ ਇਹ ਮਹਾ ਸੇਈ ॥੧੫॥ ਬਚਨ ਸੁਨ ਤਰ ਜਾ
 ਹਰਖ ਨੋ ਜੋ ਰਿਪੁ ਜਾਵੈ ॥ ਫੋਲ ਨਗੇ ॥ ਚਲੇ ਸੁਰ ਸਹੀ ਮਥਨ ਸ
 ਕੇ ॥੧੬॥ ਬਰੇ ਦੁਮਨ ਕੀ ਮਥਨਿ ਸੁਧਾ ॥ ਮਥਤ ਭਏ ਸੁਰ ਸਹਿ
 ਮੰਡਗਿ ॥ ਤਨਿਕ ਬਹਿ ਕੋ ਜਬੈ ਰੁਲਾਯੋ ॥ ਨਿਕਾਸ ਪੁਰਖ ਤਹ
 ਤੋ ਇਕ ਅਯੋ ॥੧੭॥ ਨਿਰਖ ਸਜਨ ਕੇ ਰੂਪ ਮਪਾਗਾ ॥ ਬਰਤ
 ਈ ਤਿਹ ਜਕੁ ਮਗਾ ॥ ਭੇਦ ਅਭੇਦ ਪਸੁ ਕਛੁ ਨ ਬਿਚਾਰਿਯੋ ॥
 ਇੰਛ ਲਨ ਰਿਜ ਸਕਹ ਬਹਿਯੋ ॥੧੮॥ ਦੋਹਰਾ ॥ ਜਿਹ ਬਿਧਿ
 ਤੇ ਮਥਿ ਨਿਰਪੰਹਿ ਲਾਛਿ ਮੀਬਗੀ ਮੁਗੀ ॥ ਤੈ ਸੋਹਿ ਮਥਿ ਗੀ
 ਗਾ ਬਰਾਯਾ ਕਹੰਗਾ ਜਕੁ ਮਗੀ ॥੧੯॥ ਇਤਿ ਸ੍ਰੀ ਚਰਿਤ ਪ
 ਯਾਨੇ ॥ ਤਿਆ ਚਰਿਤ ਮੰਤ੍ਰ ਤੁਪਾਸ ਦਾਤੀ ਨੇ ਸੋ ਪੰਗਵੇ
 ਰਿਤ ਸਮਾਪਤ ਮਸਤ ਸੁਤ ਮਸਤੁ ॥੩੫॥ ॥
 ਅਛੁ ॥ ਚੋਪਈ ॥ ਸਰਬ ਸਿੰਘ ਰਾਜਾ ਇਕ ਸੇਧੀ ॥ ਸਰਬ

ਸਿੰਧੁਪੁਰਗੜ੍ਹਜਿਹੋਕੋਹੈ॥ਸੀਰਲਖੰਭਸੁਜਾਨਪੁੰਤ੍ਰਤਿਹੰ॥
 ਸੁੰਦਰਅਵਗਠਭੇਤੁਲਿਜਿਹੰ॥੧॥ਦੁਸਟਸਿੰਧੁਤੋਕੋਭ੍ਰਾ
 ਤਭਲਿ॥ਦੁਤਿਖਚੰਦ੍ਰਜਾਨਸਭਲੇਗਨਾਗੁਪਵਨਗੁਨਵ
 ਨਭਨਿਜੈ॥ਕਵਨਸੁਘਰਸਮਤਾਹਿਕਹਿਜੈ॥੨॥ਸ੍ਰੀਸੁਜੁਲ
 ਫਰੇਤਹਿਦੁਲਗੀ॥ਜਿਹੋਸਮਨਨਹਿਦੇਵਕੁਮਾਰੀਭਾਜੁ
 ਕੰਅਗਨਿਰਖਾਜਿਹੋਜਬੰਧੀ॥ਲਗਿਗੀਲਗਨਨਿਗੋਰੀਤ
 ਬੰਧੀ॥੩॥ਹਿਤੁਜਾਨਿਸਹਚਰੀਬੁਲਈ॥ਭਿਰਭਾਖਿਤਿਹੰ
 ਠੋਰਪਠਈ॥ਰਾਜਕੰਅਗਤਿਹੰਭਾਭਾਯੋ॥ਇਹੋਬਿਧਿਧੁਠਿ
 ਹਿਇਹੰਅਨਿਸੁਨਯੋ॥੪॥ਸਾਂਦੁਬਭਾਬੰਤੁਜਰਨਥਕੀਕ
 ਗਿ॥ਗਯੋਨਮੀਤਕੈਸੇਤੁਤਿਹੰਪਗਾਬੀਰਹੰਕਿਇਕਤਹੰ
 ਪਠਯੋ॥ਸਿਤਸੇਜਤੰਗਹਿਪਫਕਯੋ॥੫॥ਟਗੀਭੁਤਕ
 ਏਗਹਿਲੇਈ॥ਕਬੁਤੁਭਾਸਿਸੇਜਪਰਦੇਈ॥ਅਪਿਕਤਾ
 ਸਦੇਤਹਿਪਛਯੋ॥ਉਹਿਤਰੇਤੋਜਿਯਮਾਨਿਨਰਯੋ॥੬॥ਠੈ
 ਨਿਸਿਗਰਤਿਹੰਸੋਨਨਦੇਯੋ॥ਨਿਪਸੁਤਕਹੰਤਾਸਿਤਬੁਤੁ
 ਕਿਯੋ॥ਚਲੀਖਬਰਿਜਾਪੁਤਿਅਈ॥ਭੁਤਨਾਸਕਰਲ
 ਏਬੁਲਈ॥੭॥ਭੁਤਹੰਤਾਇਕਮਤੁਉਚਗੈ॥ਕਿਸੁਪਕ
 ਰਿਚੀਰਾ॥ਕਰਿਦੇਈ॥ਕਰੁਪਕਰਿਗਨਤਏਈ॥੮॥ਜ
 ਬਸਭਸਕਲਮੰਤ੍ਰਕਰਯੋ॥ਤਬਇਹੋਬਿਧਿਭਜਈਰ
 ਪੁਕਗੇ॥ਜੇਗੁਰਮੇਰਇਹੰਚਲਿਅਵੈ॥ਰਾਜਕੰਅਗਤਬੰਧੀ
 ਸਖਪਵੈ॥੯॥ਸੁਨਤਬਚਨਰਾਜਾਪਗਪਗਾ॥ਬੁਤੁਉਸਤਤਿ
 ਕਰਿਬਚਨਉਚਗੇਕਹੰਤੋਗੁਰਮੇਹਿਬਤੈਯੋ॥ਜਿਹੰਤਿਹੰਤੋ

ਈਸਮਤੁਪਾਏਬੀਰਪੁਕਗੇ॥

ਤੇਤਾਹਿਹਿਯੋਲੈਯੋਲੈ॥੧੦॥ ਜਵਨਪਰਖਕਾਨਮਬਤਯੋ
 ਨਗਿਤੀਸੀਕਭੇਸਬਨੋਯੋ। ਨਿਪਹਿਰੋਭਾਖਤਭਿਯੋਜਹੀ॥
 ਬੈਠੀਜਾਇਚੰਚਲਾਤਹੀ॥੧੧॥ ਬਚਨਸੁਨਤਤਤੁਪਸਿਧਾਭਿ
 ਯੋ। ਤਿਸੀਰਖਤਰਪੁਰਖਨਿਹਾਯੋ। ਜਿਹੰਤਿਹੰਬਿਧਿਤਕਾਥਿ
 ਰਮਯੋ। ਅਪਨੇਧੰਮਤਾਹਿਲੈਆਯੋ॥੧੨॥ ਰਾਜਕੰਭਰਤਾਕਹੰ
 ਵਰਸਯੋ। ਬਚਨਤਾਹਿਇਹੰਭਾਂਤਿਸੁਨਯੋ। ਜਾਇਹੰਤਿਯਪਤਿ
 ਬਰਤਾਬਗੈ। ਤਉਬਚੈਯਹੰਨਉਬਗੈ॥੧੩॥ ਅਕਰਤਕਰਤਬੁ
 ਬਚਨਬਤਯੋ। ਸਹਸੁਤਕੇਨਮਜਤਯੋ। ਸੇਪਤਿਬਰਤਾ
 ਤਹਿਬਿਵਾਦੁਜਾਨਿਪਸੁਤ। ਹਿਜਿਯੋਚਹੁ॥੧੪॥
 ਜੋਯਹਤਾਹਿਬਿਯਾਹਿਲਿਯਾਵੈ। ਹਿਨਿਰਿਵਸਤਾਸੇਲਪ
 ਟਾਵੈ। ਅਵਗਨਭਿਕੇਨਿਕਟਿਨਜਾਇ। ਤਬਯਹਜਿਯੋ
 ਕੁੰਅਰਸੁਤਕਾਇ॥੧੫॥ ਇਹੈਕਾਜਗਾਜਾ। ਤੁਮਕੀਜੈ॥
 ਅਬਹੀਹਮਹਿਬਿਰਕਭਿਦੀਜੈ। ਲੈਅਗਿਯਾਤਿਹੰਆਸੁ
 ਮਗਈ। ਧਰਤਭੇਸਨਾਭਿਕਾਭਈ॥੧੬॥ ਰਾਜਾਸਾਜਬਿਯਾ
 ਹਕੇਬਨੋਯੋ। ਸਹਸੁਤਾਹਿਤਪੁਤਪਰਯੋ। ਜਬਹੀਬਿਯਾ
 ਹਤਵਨੋਸੰਭਯੋ। ਤਬਹੀਤਾਹਿਤੁਤਤਜਿਗਯੋ॥੧੭॥ ਰਾ
 ਜਕੰਭਰਇਹੰਛਲੋਸੇਪਯੋ। ਭੋਦਅਭੇਰਨਕਿਸੀਬਤਾ
 ਯੋ। ਚੰਚਲਾਨਕੇਚਰਿਤਅਪਯਾ। ਚਕ੍ਰਿਤਰਾਕਰਿਕਰਿਕ
 ਰਤਾ॥੧੮॥੧੧॥ ਇਤਿਸ੍ਰੀਚਰਿਤਪਾਘਾਜਾਏਯਾਚਰਿਤ
 ਸੰਗਰਪਸੰਘਾਏਤੀਨਸੀਏਆਸਏਚਰਿਤਸਮਾਪਤਮ
 ਸਤਮਤਮਸਤਾ॥੩੬॥ ॥ਅਨੁਜੀ॥ ਚੌਪਈ

ਪ੍ਰਿਥੀਸਿੰਘਾਇਕੁਪੁਬਖਨਿਮਤਾਪਿਰਥੀਪੁਰਤਿੰਨਰਸਪ੍ਰਮਨਿਯ
 ਭਾਲਾਲਮਤੀਰਨੀਤਿੰਨਸੋਧੈਸੁਨਰਸਰੁਕੁਜੰਗਨਮੈਪੈ॥੧॥ਸਿੰਘ
 ਮੇਰਨੀਸੁਤਕੇਨਾਮਾਥਕਿਤਰੁਤਤਕੈਲਖਿਬਾਮਾਅਧਿਕੁਰੁਪ
 ਰੋਕੇਬਿਧਿਕਹਿਯੋਜਨੁਕਰਿਕਾਮਦੇਵਅਵਤਰਿਯੋ॥੨॥ਚਧਲਾ
 ਵੇਤੰਸੁਹਦਲਗੀਕਨਕਅਵਦਿਸਾਰੇਜਨੁਫਗੀਯਜਪੁਤ
 ਜਬਤਹਿਨਿਰਥਾਨਿਰਖਿਤਰੁਨ੍ਹੈਗੋਯਮਤਵਸਾ॥੩॥ਇਕਸਤਰ
 ਗੀਨਿਕਟਬੁਲਾਈਆਮਿਤਰਬੁਦੈਤੰਪਠਾਈਜਬਤੰਚਪ
 ਲਮਤੀਕੋਯੈਹੈਮੁਖਿਮੰਗਿਹੈਜੋਕਛੁਸੋਪੈਹੈ॥੪॥ਬਚਨਸੁਨਤ
 ਸੁਹਚਿਤੰਗਈਬਹੁਬਿਧਿਤਹਿਪ੍ਰਬੋਧਤਰਈਸਾਸੁਤਾਜ
 ਬਹੁਬਨਾਈਤਬੁਦਤੀਇੰਘਾਤਬਨਾਈ॥੫॥ਤਵਪਤਿ
 ਧੰਮਜੁਨੇਓਸਗੋਚਲੁਜਾਇਤਿੰਨਲਖੋਸਵੇਗੋਯੋਕਹਿਯੋ
 ਰਿਭੋਰਿਯਹਿਯੋਪਰਦਨਭੋਰਿਚੁੰਦਿਸਿਦਿਯੋ॥੬॥ਇੰਛ
 ਲਸਹੁਸੁਤਾਡਕਾਈਸੰਗਲਏਨਿਪਸੁਤਘਰਾਈਤ
 ਹੀਆਨਿਪਰਦਨਓਘਰਾਨਾਭਿਲਖਤੰਗਜਕਮਥਾ॥੭॥ਤ
 ਤਮੰਤਇੰਡੋਰਨਤਈਇੰਦੁਤੰਧੀਅਨਿਕੰਸਈਰਾਜਕ੍ਰ
 ਅਰੋਜਮੁਝੈਨਪੈਹੈਨਕਕਨਕਾਟਿਲੀਕਲਗੈਹੈ॥੮॥ਤਈਹ
 ਇੰਕਰਿਗਿਰਿਧਨਿਪਗਾਕਟੀਕਹਕਰਾਬਿਛੁਬਗਾਧਿਗ
 ਬਿਧਿਕੋਮੋਸੋਕਸਕਿਯਾਰਾਜਕ੍ਰਅਰਨਹਿਭੇਟਨਦਿਯਾ॥੯॥ਅ
 ਬਮੈਨਿਜੁਘਰਕੋਫਿਰਿਜੈਹੈਵੈਦਿਨਕੋਤੁਮੋਫਿਰਿਐਹੈਰਾਜ
 ਪੁਤਲਾਖਿਕ੍ਰਿਯਨਲਈਇੰਛਲਮੁੰਡਮੁੰਡਤਿੰਗਈ॥੧੦॥
 ॥ਇਤਿਸ੍ਰੀਚਰਿਤਪਾਖਿਆਨਾਝੰਘਚਰਿਤੰਮੰਤ੍ਰਪ੍ਰਮੰਥਾਦਤੀਨੇਮੋ

ਸਤਨਵੇ ਚਰਿਤ੍ਰ ਸਮਾਪਤ ਮਸਤ ਸਭ ਮਸਤ ॥ ੩੪ ॥
 ਅਫਜਾ ॥ ਚੰਪਈ ਸਗਰੇ ਸਮੁਨਿ ਖਤ ਹੋ ਜਹਾ ॥ ਸਗਰ ਸੈਨ
 ਜਾਇਕਤਾ ॥ ਸਗਰੇ ਇਤਿ ਹੁਸਤ ਭਨਿਜੈ ॥ ਚੰਦ੍ਰ ਸੁਲਖਿਤ ਹਿ
 ਜੁਲੇਜੈ ॥ ਗਜਨੀ ਗਇਤ ਵਨ ਜਬ ਲਹਿਯੋ ॥ ਮਨਕ ਮਬ ਚਨਕ
 ਅਗ ਅਸਕਹਿਯੋ ॥ ਐਸੈ ਫੈਲਾਇ ਕਰਿ ਨ ਪੈਯੋ ॥ ਜਨ ਮਜਨ ਮਪ
 ਲਪ ਲਬ ਲਿਜੈਯੋ ॥ ਸਖੀ ਏਕ ਤਿਹੰਤੀ ਹਪਠਾਇ ॥ ਜਿਹੰ
 ਤਿਹੰ ਬਿਧਿ ਕਹਿ ਲਿਖਾ ਮੰਗਾਇ ॥ ਅਪਨੇ ਸੇਜ ਪਗਤਿਹੰ ਬੈ
 ਠਰਾ ॥ ਕਾਮ ਭੋਗ ਕਰ ਚਾਖਥਾ ॥ ਬੈਠ ਸੇਜ ਪਰੇਈ
 ਕੋਲ ਲਹਿਯੋ ॥ ਭੀਤੀ ਭੀਤਿ ਤਨ ਕਰ ਬਿਲਾਸਾ ॥ ਤਤਮਾ
 ਤਕੇ ਤਜਿ ਕਹਿ ਤਾਸਾ ॥ ਪੋਸਤ ਭੰਗ ਅਠੀ ਮੰਗਾਵ
 ਗਾਇਕ ਖਦ ਪਰ ਬੈਠ ਚੜ੍ਹਾਵੈ ॥ ਤਰੁਨ ਤਰੁਨਿ ਓਹ ਸੋ
 ਉਰਝੁ ॥ ਗਸਿਗਸਿਕ ਸਿਕ ਸਿਭੋਗ ਕਮਹੀ ॥ ਹਨੀਸ
 ਹਿਤ ਪਿਤ ਤਕੇ ਬਗਾ ॥ ਅਵਤ ਭਿੰਦੁ ਹਿਤ ਕੇ ਮੰਦਿਗਾ
 ਅਵਰ ਘਾਤ ਤਿਹੰ ਥਨ ਆਈ ॥ ਤਤਮਾ ਤਹੰ ਨਿਦੇ
 ਵਬਈ ॥ ਨਿਜੁ ਅਲੈ ਕਹੰ ਆਗਿ ਲਗਾਇ ॥ ਗੇਇ ਓਹੀ
 ਨਿਜੁ ਪਿਛਹਿ ਛਪਾਇ ॥ ਅਨਲ ਲਗਤ ਦਧੂ ਕਮਤ
 ਈ ॥ ਗਨੀ ਗਵਸਹਿ ਤਉ ਭੋਗਈ ॥ ਅਵਰ ਪੁਰਖ ਭੁਭੇਰ
 ਨ ਪੈਯੋ ॥ ਕਾਚੰ ਚਲਕਾ ਜਕ ਮੋਯੋ ॥ ਅਪਨਾ ਜਦੇ ਸਕਾ ਕਗਾ ਬ
 ਤਹਿ ਸੁਖ ਬੋਧੇ ਤਿਹੰ ਬਗਾ ॥ ਇਹੰ ਮੁੰਦਰੇ ੨ ਪਿਛਲੇ
 ਛਾਚਹਿ ਤੇ ਮੰਤ੍ਰ ਪਸੰਬਾ ਦੇ ॥ ਸਾਧਨਾ ਦੇ ਚਰਿਤ੍ਰ ਸਮਾਪਤ ਮ
 ਸਤ ਮਸਤ ਮਸਤ ॥ ੩੪ ॥ ॥ ਅਫਜਾ ॥ ਚੰਪਈ ਪਲਵਲ

ਮਧੁਮਤ੍ਰਿਪੁਰਾਨ ਮੁਖਤਬ ਲਿਖਿ

ਦੇਸੁ ਤੇ ਇਕ ਰਾਜਾ ਜਿਹੇ ਸਮਾਜ ਬਿਪਾ ਅਵਸਥਾ ਜਾਗਤਿ ਤੇ ਏਤਿ
ਪੰਨਾ ਭਗਨੀ ਜੈ ਚੰਦ ਸੁਰਜਿਹੇ ਸਮਾਜ ਕਹਿ ਜੈ ॥ ਅਭਿਕ੍ਰਿਤ ਦੇਹਿ ਸੁਤਾ
ਬਖਸਿ ਅਤਮਾ ਸਤੁ ਪਤ ਕੇ ਪਾਤਿ ਨਿਛਤਾ ॥ ਤਿਹੰ ਇਕ ਸੈਰ ਗਯਾ ॥
ਜਿਹੇ ਸਮਾਜ ਬਿਪਾ ਦੂਜੇ ਨਾਮ ਨਾਮ ॥ ਰਾਜਾ ਅਤ ਕੋਲ ਬਾਜੀ ਗਾ ਮਸਕਰ
ਕੁਮਾਰੀ ਸਰਬ ਗਾ ॥ ਪਰੇ ਸੁਚਰਿਤ ਕੋਲ ਬੁਲਾਇ ਕਥਤੁ ਬੁਝਿ ਬਤਿ ਮੁ
ਸਕਾਇ ॥ ਅਪਿ ਕੋਲ ਗਤਿ ਸਾਥ ਕਮਿ ॥ ਭਾਤਿ ਭਾਤਿ ਸਕੇਲਾ ਮਾਰੇ ॥
ਚੁਛਾ ਚੁਛਾ ਆਇ ਗਨ ਲੀਨੀ ॥ ਭਾਤਿ ਨੇਕ ਕ੍ਰਿਤ ਕੋਲ ਸੁਖ ਦੀਨੀ ॥ ਜਾਬਤਿ ਯਾ
ਚਿਤ ਵੇਨੇ ਹਲੇ ॥ ਤਬ ਮਸਕਰਿਤ ਚੰਦ ਲਕਿਯੋ ॥ ਤਮ ਭੇਦੇ ਬੋਲ ਪੁ
ਧਰੇ ॥ ਇਹ ਬਿਪਾਤਿ ਸੋ ਬਚਨ ਸੁਨੇ ॥ ਮੈ ਅਬਲਾ ਮਨਹਿ ਤੀਰਥ ਅਈ ॥
ਅਬਤਿਰਥ ਕਹਿੰਤੁ ਜਾਈ ਜਿਅਇ ਸੁਮਤਿ ਮੈ ਪਾਠੀ ॥ ਤੀਰਥ ਨਾਇ ਸਕ
ਲ ਭਿਯਾਈ ॥ ਪਤਿ ਕੁਧ ਹਮਕੁੰਤੁ ਮਦੇ ॥ ਤਥੇ ਮੈ ਚੁਪਾਈ ਕ੍ਰਿਯਾ ॥
ਜੇ ਮੁਖਿ ਪਤਿ ਸਤਿ ਤੀਰਥ ਅਨੈ ॥ ਸੁਰ ਅਭਿਕ੍ਰਿਤ ਜੈ ॥ ਲੇਖ ਲਿਖਾ
ਪਤਿ ਸਹਿਤ ਸਧਾਈ ॥ ਭਾਤਿ ਤੀਰਥ ਅਨਾਈ ॥ ਪਤ ਪਾਇਕਿ ਨਿਥਾਸੀ
ਪਥਾ ॥ ਤ ਕੀਰਤੀ ਮਤ ਬੋਲਾ ॥ ਅਪਨੇ ਪਾਤਿ ਮਤੁ ਰਿਧਿ ਰਿਧਾਈ ॥ ਮਤ ਪਤਿ
ਹਿੰਦੁ ਭਾਤਿ ਜਾਈ ॥ ਮੁਖ ਪਤਿ ਅਤਿ ਤੀਰਥ ਅਨਾਈ ॥ ਤਤੋ ਬਪੁਰੇ ਗਯੇ ॥
ਭਾਤਿ ਤੀਰਥ ਅਨਾਈ ॥ ਅਨਿਕ ਬਿਪਾਤਿ ਨ ਬਿਪਾਤਿ ॥ ਤਤੋ ਦੇ
ਵਾ ਪੁਰੇ ॥ ਮਮ ਪਤਿ ਕੋਲ ਸੁਰਬ ਪਕਿਯੇ ॥ ਪਤ ਕੁਧ ਨਾ ਬਤਾਪ
ਈ ॥ ਕਹ ਕਹ ਮਕਿ ਕੋਲ ਕ੍ਰਿਯਾਈ ॥ ਤੀਰਥ ਮਤ ਮਸਕਰੀ ਜਾਇ ॥ ਭੇਦ ਅ
ਭੇਦ ਕ੍ਰਿਤ ਪਛਾਨੀ ॥ १ ॥ १ ॥ ਇਤਿ ਸੁਚਰਿਤ ਪਾਥਾਨੇ ਕ੍ਰਿਯਾ ਚਰਿਤ ਨੀਤਿ ॥
ਮਖਦੇ ਤੀਰਥ ਨਾਵੇ ॥ ਚਰਿਤ ਸਮਾਪਤ ਮਸਤ ਸੁਤ ਮਸਤ ॥ ੩੫ ॥ ॥
ਯਾ ॥ ਚੰਦ ਪਾਥਾ ॥ ਪਾਥ ਮੁਖਿ ਕ੍ਰਿਤੁ ਪਤਿ ਜੈ ॥ ਅਭਿਕ੍ਰਿਤ ਦੇਹਿ ਕ੍ਰਿਤ ਜੈ ॥

ਤੇਹਨਾਬਪਛੋਂ ਅਤਿ
ਸੁਰ

੧੬

ਤਸੁੰਭੁਖਨਦੇਘਰਤਕੋਪਨਗੀਨਗੀਤੁਲਿਨਵਏ॥ ਅਤਿਕੁਪੇ
ਤਿਹਨਾਰਿਬਖਨਿਯਤਾਸੁੰਰਹਾਵਹੁਤੋਤਤੋਛੰਡੀ॥ ਰੂਪਵਨਗੁਨ
ਵਨਪਰਤੀ॥ ੧॥ ਅਤਿਲਾਮੁਲਤਸੀਗਇਕੰਅਹਿਲਾਖਿਪੁੰਝੇਨਿਜੁਨ
ਇਕਕੰਚਿਤਤੋਕਅਹਿਭੁਲਾਇਯੋ॥ ਪਰੋਸਹਚਗੀਨਿਜੁਗਿਹਲਾਖੁਲ
ਇਕੋਹੋਬਚਨਕਹੋਪੁਨਭੰਗਅਫੀਮਚੜਾਇਕੋ॥ ੩॥ ਤੋਪਈ॥ ਅਬਲ
ਪਟਮੁਹਿਅਸਪਿਯੋਗਾਹਮਗੀਝੀਲਾਖਿਨੈਨਤਿਹੋਗਾਨਾਂਹਿਨੰਤਿਨਿਦ
ਬਿਰਬਖਨੀ॥ ਅਖਰਕੰਅਰਕਹੀਸੋਮਨੀ॥ ੪॥ ਅਤਿਲਾ॥ ਭੰਤਿਭੰਤਿਕੀ
ਕੋਠਰਿਵਨੇਪੀਭੁਏ॥ ਭੰਤਿਭੰਤਿਅਬਲਾਕੇਅਸਨਲੇਤਤੋਏ॥ ਅਮਿ
ਤੋਭੇਗਤਿਯਪਾਇਹੁੰਚਿਰਫਾਇਕੋ॥ ਹੋਨਿਰਬਲਾਕੇਨੈਨਗਈਬਿਕਾਇ
ਕੋ॥ ੫॥ ਭੰਤਿਭੰਤਿਸੰਗਤਿਪਾਇ॥ ਅਸਨਸਾਬਗਈਲਪਟਾਇ॥ ਗਸਗਿਯੋ
ਮਿਤਨੇਛੋਰਾਜਾਈ॥ ਬਭੁਭਾਖਿਤਿਹੰਘਾਤਬਨਈ॥ ੬॥ ਸੰਜਨਆਜਤੁ
ਏਮੈਬਭਿਯੋ॥ ਨਿਜਪਤਿਕੋਨਿਜੁਕਰਿਬਪਿਕਯੋ॥ ਅਪਨਸਾਬਪ੍ਰਗਟੁਤਿ
ਲੋਹੀ॥ ਮਤਪਿਤਾਤੁਹਿਲਖਤਹੰਢੈ॥ ੭॥ ਨਿਜਪਤਿਲੋਸਿਵਨਸਿਧਈ॥
ਕਟਾਮੁੰਡਤਹੰਤਿਹੰਜਾਈ॥ ਲੋਘਨਕੰਹਿਸਿਵਨਾਮਸੁਨਯੋ॥ ਰੂਪਹੋਤਪਤਿ
ਸੀਸਚੜਾਯੋ॥ ੮॥ ਪੁਨਸਿਵਅਧਿਕਕ੍ਰਿਪਕਹੰਕਿਯੋ॥ ਸੁੰਰਹਮੇਰਿਪਤਿਹੰ
ਕੇਰਿਯੋਕੋਤਕਲਖਾਰਹੰਤਿਨਕਾ॥ ਸਿਵਪ੍ਰਤਪਹਮਅਜੁਬਿਚਰ॥
੯॥ ਦੇਹਿਮਿਤਕਪਤਿਦਈਦਬਾਈ॥ ਚੋਕੋਨਬਭਾਖਿਘਰਲਿਯਾਈ॥ ਭੇਦ
ਅਭੇਦਨਕਿਨਹੰਪਯੋ॥ ਬਿਨਪਾਨੀਹੰਮੁੰਡਮੁੰਡਯੋ॥ ੧੦॥ ਇਤਿਸ੍ਰੀਚਰਿ
ਤਪਾਖੇਸੋਤਖਾਚਭਿਤੋਮੰਡੀਰੁਪਸੰਬਦੇਤੋਸੋਚਾਸੋ॥ ਚਰਿਤਸਮਾਪ
ਅਸਤੁਸਤਮਸਤੁ॥ ੬੦ ॥ ॥ ਅਣਜੀ॥ ਚੌਪਈ॥ ਸੁਰਜਕਿਰਨਇਕੁਤੁ
ਪਭਨਿਜੋ॥ ਚੰਦਕਿਰਨਪੁਕਨਗਕਹਿਜੋ॥ ਮਹਾਕੰਅਰਤਿਹੰਘੰਮਦਲਈ॥ ਜਿਹੰ

ਸਮਾਜਤੀਐਨਬਾਂਮਾਂਸ੍ਰੇਕੁੰਕੀਛਿਲੀਖਿਅਦਕੀ॥ਬਿਸਥਿਗਈ
 ਸਤਹੀਸੁਪਿਧਪਟਕੀ॥੩੫॥ਸੁਦਾਸਖੀਸਰੁਖਨਦੇਤੈਦੇਖਿਧਰਾਇਕੇ
 ਜਿਥੀਕਹੀਸਜਨਸੇਕਹੀਪੁਰਜਾਇਕੈ॥ਪ੍ਰਣਤਿਹਮਰੀਮੀਤਕਾਸੁਨ
 ਲੀਜੇਯੋਹਿਜਸਤਵਤ੍ਰਿਯਾਗਿਹੁਇਕਦੁਤਿਯਮੁਹਿਕੀਜੇਯੋ॥੩੬॥
 ਪਈ॥ਕੁੰਕੁੰਕੁੰਕੁੰਕੀਬਾਤਬਖਾਨੀ॥ਗੁੰਕੁੰਕੁੰਕੁੰਕੀਕੁੰਕੁੰਕੀਕੁੰਕੁੰਕੀ॥
 ਇਮਸਖੀਜਾਹਿਤਹੀਸੁਪਦਈ॥ਕੁੰਕੁੰਕੁੰਕੁੰਕੀਕੁੰਕੁੰਕੀਕੁੰਕੁੰਕੀ॥੩੭॥
 ਤਤਭਿਨਸੁੰਗਧਾਮਨਿਜਰਈ॥ਪਿਕੇਸਦਨੇਕਭਤਭਈ॥ਚਲਿਸ
 ਗੰਜਰਬਕੇਜੇਤੇਨਿਜੁਅਲੈਘੇਲੈਤੇਤੇ॥੩੮॥ਸੁਜੁਪਕਛੁਬਾ
 ਤਨਪਈ॥ਕਿਹਿਧਿਪਨਤ੍ਰਿਯਲਿਖਾਚੁਗਈ॥ਛੇਹਿਤਰਭਾਬਿਲੈਕੇ
 ਕਯਾਪੇਸਾਏਬਨਪਨਗਿਹਰਾ॥੩੯॥ਅਪਿਕਦੁਖਤ੍ਰੈਲੋਗਨ
 ਲਿਖਾਬੁਲਾਇਕੈ॥ਭੀਤਿਭੀਤਿਨਪ੍ਰਤਿਕਾਬਨ॥ਇਕੈ॥ਐਸਕੋਤ
 ਕਕਰਮਕੋਹਸੇਤੋਭੋਯੋ॥ਜਿਨਕਰਨਤੇਭੀਚਲਿਸਕਧਨਗੋ॥੪੦॥
 ਚੰਪਈ॥ਸਭੇਲਾਇਹੰਭੀਤਿਬਿਚਈ॥ਪਗਟਾਵਕੇਸਾਥਚੰਗੀਦਨ
 ਪੁਨਿਤੈਕਛੁਨਦੇਯੋ॥ਤਿਹੰਭੀਤਿਕੇਸਭਪਨਗੋ॥੪੧॥ਸੁਨਿਜੁਕਧਾ
 ਯੋਇਹੰਬਿਧਿਜਥਾ॥ਧਵਤਭਿਯੋਅਮਿਤਲੈਦੁਤਥਾਛੀਨਲਈ
 ਤਕੀਸਭਸਹੀ॥ਕੁੰਕੁੰਕੁੰਕੁੰਕੀਕੁੰਕੁੰਕੀਕੁੰਕੁੰਕੀ॥੪੨॥ਦਿਹੰਭੀਤਿ
 ਚਰਿਤ੍ਰਤਿਹੰਚਲਾਸਕਲਰਬਹਿਲੀਨਾ॥ਇਹੰਬਿਧਿਤੇਕੁੰਕੁੰਕੀ
 ਸਬਜੁਧਧਿਕੀਨਾ॥੪੩॥ਚੰਪਈ॥ਲੋਗਆਜੁਲਈਬਾਤਨਜਨਤਾਗ
 ਸਾਜਨਾਜਲੈਬਖਨਤਾ॥ਐਸੇਚਰਿਤਚੰਚਲਕਰਾਕਹੀਮਹਿਜੁ
 ਤਕਹਿਬਖਾ॥੪੪॥ਇਹੰਭੀਤਿਕੇਸਭਪਨਗੋ॥ਚੰਚਲਕਰਾਕਹੀਮਹਿਜੁ
 ਸਬਦੇਰਾਸੇਦੇਇਹੰਭੀਤਿਕੇਸਭਪਨਗੋ॥ਸਕਮਸਤਾ॥੪੫॥

ਅਰਸੁ ॥ ਚੰਪਈਅੰਤਿ ਜੀਸੁ ਪ੍ਰਥਮ ਭੈਰਵੀ ॥ ਚਿੰਗਸ ਸੈਨ ਨਾਪਿ ਪ
ਤਾ ॥ ਗੰਗਾ ਮੰਤ੍ਰੀ ਰੀਤਿ ਚੰਕੜਿ ਪਤਾ ॥ ਜਿਹ ਸਮੁੰਦ੍ਰ ਪੁਨਹਿ ਲਹਿਤਾ ॥
ਸਰਸੁ ਰੇਸੁ ॥ ਵਤੀ ਬਿਗੈ ਜੋ ਕੋਈ ਨਿਗਇ ॥ ਫੁਪੁਰਲ ਜੋ ਬਲ ਵੇਰਿ ਸਿਪ
ਸਪਥਿਕ ਸੁਨਿਖਤਾ ॥ ਜਿਹ ਨਮਾਜਗੇ ਅੰਗੁ ਨਿਖਤਾ ॥ ਸਦਾ ਕੰਠ ਅਤਿ
ਸੁਤ ਬਨਿ ਜੋ ਚੰਦ੍ਰ ਸੁਲਖਿ ਜਾਇ ਅਭੈ ॥ ਅਪੁਨਾ ਦੁਤਿ ਜਾਤਨ ਕੀ ਜਾ
ਨੁਕੁਲ ਚੰਕੜੀ ਰਹੀ ॥ ਸਦਾ ਕੰਠ ਨਿਗਖ ਜਬਾ ਜਾਤ ਬੰਧੀ ਸੀਲਤ
ਨਕਾਤਾ ॥ ਸਖੀ ਇਕ ਨਿਪਤੀ ਰਪਠਾਈ ॥ ਫੈਰਾ ਜਾਤਨ ਕੁਤੋਂ ਜਾਈ ॥ ਮੈ
ਤਦੁਪ ਨਿਗਖ ਚਿਰ ਬਨੀ ॥ ਮਦਨਤ ਪਤੰਤਈ ਦਿਵਸੀ ॥ ਇਕ ਬਹੁ ਮਮੈ ਬੁ
ਲੇਵੀ ਕਾਮਤ ਖਤ ਕਰਿ ਕੋਲ ਮਿਟੋਵੈ ॥ ਜੀਅ ਪੁਨੇਗਿ ਮੁਹਿਨ ਬੁਲਾਵ
ਹਾਇ ਕਬਹੂੰ ਮੇਘ ਰਿਆਵੁ ॥ ਮੇਸ਼ ਕਰਿ ਭੈਰਵ ਬਿਲਾਸਾ ॥ ਹਮਕ ਹਿਤ
ਹਿ ਮਿਲਨ ਕੀ ਅਸਾ ॥ ਬੁਪਕੰਠ ਅਵਹਰਿ ਹਨ ਬੁਲਾਈ ॥ ਅਪੁਜਾਇਤਿ
ਹੇ ਜੇ ਸੁਹਾਈ ॥ ਵੀਰ ਸੁਤ ਨੀਤਿ ਨ ਕੀਨਾ ॥ ਅਰਘ ਪੁਪਰ ਜਾ ਕੰਠ ਦੀਨਾ ॥
ਸੁਤ ਗੋਸਾਥਿ ਪਰ ਬੈਠਾ ॥ ਭਗਅਕੀ ਮਸਾ ਬਮਗਾ ॥ ਪ੍ਰਥਮ ਕਠਾ ਨਿਪਸੇ
ਇਨ ਪੀਠਿ ॥ ਬੁਹਿ ਮੁਖੈ ਮਦਨ ਕੁਸਦੀਜੈ ॥ ਪਾਸੁ ਤਬ ਰਨਾਇਤੁ ਪਨ ਮਸੰ
ਜਮਕੇ ਰੰਗਤਾ ॥ ਸਰਸਨਾ ਕਹਿਯੋ ਨ ਮੈਤੋ ॥ ਸਿਧਿ ਕਰੈ ਗਾਘੇ ਨਿਗਮ ਮੰਤ੍ਰਿਕ
ਨਪਹਿਤੋ ॥ ਭਿਮ ਭਿਮ ਭਿਮ ਅੰਗੁ ਰਾਧਿ ਰਹੈ ॥ ਜੀਭਿ ਜੀਭਿ ਦਿਗ ਨਿਪਹਿਨਿ ਰੈ
ਹਾਇ ॥ ਇਹੁ ਰਿਤੁ ਪਤਿਭ ਜਿਯੋ ਕਾਮਕਿਅ ॥ ਹਮੇਸ਼ਾ ਸਜਿਯੋ ॥ ਨਹਿਨ
ਹਿਪ ਨਿਜਿ ਮੰਤ੍ਰਿਕੁ ਕੋਗੈ ॥ ਭਿਮ ਭਿਮ ਚਲਾਪ ॥ ਇਨ ਪੈਗੈ ਹਨਿ ਪਤਿ ਮੁਨਿਕ
ਹੁ ਬਿਲਾਸਾ ॥ ਕਮਭੋਗ ਕੀ ਪੁਰ ਵਚੁ ਅਸਾ ॥ ਕਹੈ ਕਹੈ ਕਹੈ ਪਪੈਗੈ ॥
ਪੁਸੈ ਕੋਤੁ ਭੈ ਸੇਧਾ ॥ ਹਾਇ ਇਹੁ ਰਿਤੁ ਨ ਕਰਈ ॥ ਰਾਤੋਂ ਜੀਯਾ ਮਾਜਰਈ ॥
ਸਦਾ ॥ ਸਦਾ ॥ ਅਸਨੇ ਅਰਿਸੁ ਚੰਬਨ ॥ ਅਜੁ ਕੇਤੁ ਮੇਕ ਸਿਲੈ ॥ ਹਾਇ

ਤੱਥ ਇਹ ਪ੍ਰਕਾਸ਼ ਮਾਨੀ ਤੈਤਾਨਿਉ ਪ੍ਰਕਾਸ਼ ਸੋਤੋਂ ਪਿਛੋਂ ਆਪੋਸਤ ਤੇ ਗਾ ਅਧਿ ਮਾਸ ਰਾਖ
 ਵਾਇਤੋਂ ਤਬ ਆਪੁ ਚੁਕੈ ਆਕੇ ਇਉਂ ਪ੍ਰਕਾਸ਼ ਕੀਯੋ ਨੀਤ ਪੈ ਕੇ ਲਕੇ ਬਿਨਾ
 ਨਨਦੈ **੧੨** ਕੇਤੀ ਥਾਈਂ ਬਾਝਾ ਇਕੋ ਚਕਰ ਕੇ ਲਕੇ ਬਿਨਾ ਮੈਂ ਨਦੀ ਗੀਆ ਜੁ
 ਮਿਲੇ ਤੁਮਹਾਰੇ ਬਿਨਾ ਮੈਂ ਵਰ ਪਾਚਿਤ ਮਿਚਿਤ ਮਿਜਰੇ ਗੀਆਂ ਸਿੰਗਾ ਸੰਥਿ ਪਾਥਾ
 ਰਸੁ ਏਕੋ ਬਿਬਾਧਿ ਸਮਿ ਬੋਲੇ ਗੀਆਂ ਕੇਰੇ ਭਿਯੋ ਗੀਆਂ ਲੋਇਕ ਬਾਝਾ ਕਿਯਾ ਬਿਨਾ
 ਉਠਾ ਮਿਥੇ ਗੀਆਂ **੧੩** ਸੁਰ ਕੇ ਲਕੇ ਰਹੇ ਸੰਗ ਮੈਂ ਤੁਮਹਾਰੇ ਲਾਖਿ ਪਾਥਿ ਕੀਤੀ
 ਆਠ ਵੰਨੀ ਜਤੋ ਜਾਉ ਕਿਪਾਨਿ ਪਿਆਜੁ ਭਈ ਦੁਤਿ ਦੇਖ ਦਿਵਨੀ ਆਲੀ
 ਤੁਮਹਾਰੇ ਪ੍ਰਭ ਤੁਮਹਾਰੇ ਪਿਥੇ ਕੇ ਸਮੇਂ ਨਗੁ ਮਾਨੀ ਜਾਨਤ ਪਾਤਨ ਮਾਨਤ
 ਬਾਤੁ ਜਤ ਬਿਤਤ ਦੁਤੀ ਕੀਜੁ ਵਨੀ **੧੪** ਜੋਤਿ ਕਪੜੀ ਤਿਕੀ ਗੀਤ ਕੀ ਬਤ
 ਸੁਸਤੁ ਸੁਤਾਨਿ ਪਤੀਰ ਬਖਸੀਆਂ ਚੈ ਕਰਾ ਚੁਤੋਂ ਚੰਗ ਚੈ ਤੇ ਕਰਿ ਬਾਝਾ
 ਮੁਖ ਮੇਨ ਗੁਮਨੀਆਂ ਇਹੀ ਕਹਿ ਪਾਇਹੀ ਗੀਆਂ ਇਕੀ ਗੁਨ ਏਕ ਨਾ
 ਨੀਆਂ ਬਾਝਾ ਜਨਮੇ ਨਿਮਾਉ ਚਿਕੋਂ ਏਕੀ ਇਹੇ ਏਕ ਨਮਨੀਆਂ **੧੫** ਚੈ
 ਪਈਆਂ ਜਬੁ ਪਤਾ ਇਕ ਬਤਾਨ ਮਨੀਆਂ ਸੁਤ ਬਾਝਾ ਪਕਰਿ ਸਨੀਆਂ
 ਬਿਨਾ ਨੈਨ ਸੈਨ ਕਹਿ ਦਈਆਂ ਜਕੀ ਬਹਿ ਯੋਗ ਹਿਲਈਆਂ **੧੬** ਕਰਿ ਰਿਦ ਕੀ
 ਪਥਾਉਤੀਆਂ ਪਨਈ ਮੁੰਡ ਸਾਤ ਸੇਝੀ ਦੁਤਿ ਪੁਰ ਥਕੇ ਈਤਿ ਹੇਨ ਨਿਹਾ
 ਗੀਆਂ ਨਾਵੇ ਕੇ ਰੇਸ ਹੋਈਆਂ **੧੭** ਭੁਪਲ ਜਤਨੇ ਹਿਯਾਇ ਬਖਸੀਆਂ ਜਿਨੇ ਕੇਈ
 ਨਮੁ ਭੈ ਪਛਾਨੀਆਂ ਸੁਤ ਇਤਨਿ ਪਨਿ ਨੇਛੀਆਂ ਪਨਹੀ ਵਨੀ ਮੁੰਡ ਪਥੇ
 ਰੈ **੧੮** ਵਲਖਾ ਡਿਖਾ ਮੁੰਡੇ ਸੰਘੀ ਕੇਈਨ ਪੁੰਚਾ ਸਿਵ ਕਹੇ ਮੋਹੀਆਂ
 ਬਖਾ ਮੁੰਡੇ ਨਾਜਨ ਨਦੈ ਆਪਨਾ ਈਨਤ ਮੁੰਡੇ ਲੇ ਕਪੜੇ **੧੯** ਪਨਈ ਜ
 ਬੇਸੇਰੇ ਸੰਘੀਆਂ ਤਬਾਜ਼ ਕੀਆਂ ਖੁਓਂ ਪਈਆਂ ਇਹੇ ਅਬਲਾਗਾ ਹਿਮੁਹਿ
 ਸੰਘੀ ਹੋਇ ਕਵਨ ਅਸਹਿ ਯੀ ਮੈਂ ਉਬਰਿ ਹੈ **੨੦** ਪੁਨੀ ਜਾਇਤੀ ਤਿ

ਬਖਸੀਸੈ ਤਿਓ ਚਰਿਤ ਜਾਨੀਅ ਭਾਜੁ ਤਿਸਿਉ ਮੁਏ ਨ ਮਗੀ ਜਿਚ
 ਤਤੋ ਆਨਿ ਬਿਓਹੀ ॥ ੧੨ ॥ ਸਤੁ ਸਤੁ ਜਬ ਯੋ ਸੁਨ ਪਈ ॥ ਨੈਨ ਸੈਨੈ ਸੇਖੀ ਓਟਈ
 ॥ ਆਪਗਈ ਜਾ ਪੰਧਿ ਪਈ ॥ ਕਮੇ ਭੋਗ ਕੀਨ ਲਾਪਟਈ ॥ ੧੩ ॥ ਧੋਸਤ ਭੰਗਾ
 ਫੀਮ ਖਲਾਇ ॥ ਅਸਨਤ ਤਹਿ ਦਿਯੋ ਬਨਾਇ ॥ ਚੰਬਨ ਗਇ ਅਲਿਗਨ ਲਇਯਾ
 ਇਹੁ ਦੇਤ ਤਿਹੁ ਭਗੀ ਮੰਭਏ ॥ ਭਗੀ ਲਿਗਾ ਦਿਯੋ ਜਾ ਜਬਾਹੁ ਚਿਉ
 ਪਜੀ ਤੁਹਨੀ ਕਿਜਿ ਯਤ ਬਾਲ ਪਟਿਲ ਪਟਿ ॥ ਅਸਨਤ ਭੰਗਈ ॥ ਚੰਬਨ ਕ
 ਰਤ ਭੁਪਕੋਰਈ ॥ ੧੪ ॥ ਗੰਧਿਗਹਿ ਤਿਹੁ ਕੋਰੈ ਲਗਾਵਾ ॥ ਅਸਨੈ ਸੀ ਅਸ
 ਨਹਿ ਛੁਹਾਵਾ ॥ ਅਧਨ ਸੈ ਦੋਊ ਅਧਨ ਲਗਾਈ ॥ ਦੁਹੁ ਚਨੈ ਸੁਕਚਨ
 ਮਿਲਾਈ ॥ ੧੫ ॥ ਇਹੁ ਬਿਧਿ ਭੰਗ ਕਿਯਾ ਜਾਤਨਾ ॥ ਜਿਹੁ ਬਿਧਿ ਚਰਚ
 ਲਾਕੇ ਮਨਾ ਬੁਝੈ ॥ ਦਬਿਰ ਬਹਿਰਿ ਯੋ ॥ ਅਨਤ ਦੇਸ ਕੋ ਮਗ ਲਿਯੋ ॥ ੧੬ ॥
 ਰਤਿ ਬਹਿਰਾ ਦਬਿਰ ਬਹਿਰਿ ਯਾ ॥ ਐਸਾ ਚਰਿਤ ਚੰਚਲਾ ਕਿਯਾ ॥ ਅਵਗੁਰ
 ਖੰਧੈ ਵਨ ਭਾਖਾ ॥ ਜੇ ਤਿਯ ਕਿਯੋ ਸੇਜਿ ਯਾ ਮੋਰਾ ਖਾ ॥ ੧੭ ॥ ਦੋਹਰਾ ॥ ਕਿਤਕ
 ਦਿਨ ਨਿਪ ਚੰਚਲਾ ਪੁਨਿ ਵਹੁਲਾਈ ਬੁਲਾਇ ॥ ਹਾਨੀ ਕਰਿ ਖੀਸਦਨ
 ਸਕਸਕੇ ਉਛਲ ਪਾਇ ॥ ੧੮ ॥ ॥ ਇਹੁ ਮੇਰੇ ਚੰਚਲਾ ਖੋਲ੍ਹੇ ਯਾ ਚਰ
 ਯਮੈ ਤੇ ਭੁਪਸੰਖ ਦੇ ਦਾਸੈ ॥ **ਤੀਨ** ॥ ਚਰ ਯਮਾ ਪਤਨ ਮੇਰੇ ਭਮਸ ॥
 ॥ ੧੯ ॥ ॥ ਅਛਾ ॥ ਚੰਚਲਾ ਸੁਨ ਨਿਪਸਰ ਚਰਿਤ ਬਖਸੀ ॥
 ਜਿਹੁ ਬਿਧਿ ਕਿਯਾ ਚੰਚਲਾ ਜਾਨੀ ॥ ਅਨਰਾਵਤੀ ਨਗਰ ਇਕੋ ਸੋਹੀ ॥ ਆਇਸ
 ਘਰਾ ਜਾਤ ਹੋਏ ॥ ॥ ਸਿਵ ਦੇਈ ਤਿਹੁ ਨਹਿ ਬਿਚੰਛਨਾ ॥ ਰੂਪ ਵਨ ਗੁਨ ਵ
 ਨ ਸੁਲੰਛਨਾ ॥ ਜਾ ਆਪੁ ਚਰਿਤ ਬਨ ਵਤਾ ॥ ਲਿਖਿ ਲਿਖ ਪੜ੍ਹਿ ਇਸਤਿ
 ਯਨ ਸੁਨਾਵਤਾ ॥ ॥ ਸਿਵ ਮਤੀ ਇਹੁ ਬਿਧਿ ਜਬ ਸੁਨੀ ॥ ਅਧਿਕ ਬਹਿਸ ਕਰਿ
 ਮੁਹੀ ਪੁਨੀ ॥ ਅਸਕਰਿ ਇਸੰ ਚਿਤ ਚਰਿਖਾਉ ॥ ਯਾਹਿ ਭੰਜਿ ਯਾਹਿ ਤੇ ਲਿਖਾ

Digitized by Panjab Digital Library | www.panjabdigilib.org

ਸਚੰਧਨਾਮੰਤ੍ਰੀਤ ਜੇਸੁ ਕਹਤ ਹੈ ॥ ਚਾਹੁ ॥ ੧੭੬ ॥
 ਤਿਸੀਪਿਐਕਭੂਪਭਣਿਜੈ ॥ ਪ੍ਰਿਥਮਸਤਿਜੁਗਬੀਬਕ
 ਹੈਜੈ ॥ ਜਿਹਜਸਪੁਰੀਚਵਦੁੰਛਯੋ ॥ ਨਰਰਿਖਤਬਰ
 ਇਮੰਗਯੋ ॥ ੧੭੭ ॥ ਸਭਦੇਵਨੇਕਰਜਭਯੋ ॥ ਬ੍ਰਹ
 ਮਾਤਿਲਕਅਪਤਿਹੰਦਯੋ ॥ ਨਿਹੰਦਕਸੁਰਕਟਕੀ
 ਅਸਥਾ ॥ ਰਾਨਵਮਾਗਨਿਕਰਦੇਜਬ ॥ ੧੭੮ ॥ ਇ
 ਹਬੀਪਰਜਬਰਖਬੁਕੀਅ ॥ ਰੀਗਘਰਜ਼ਰਨਵਭ
 ਵਲੀਅ ॥ ਰਸਸਹੰਸੁਛੋਹਟਿਰਲਲੈਕਾ ॥ ਚੜਿਅਯੋ
 ਤਿਹੰਭੁਪਰਤੈਕੈ ॥ ੧੭੯ ॥ ਸਭਦੇਵਨਾਐਸੇਸੁ
 ਨਪਯੋ ॥ ਰੀਗਘਰਜ਼ਰਨਵਭ ॥ ਚੜਿਅਯੋ ॥ ਬੀਸ
 ਸੁਹਸੁਛੋਹਟਿਰਲਲੀਯੋ ॥ ਵਸੋਜਇਸਮਾਗਮਕੀਯੋ
 ॥ ੧੮੦ ॥ ਸੁਗਜਕਹੁਸੈਨਪਤਿਕੀਨਾ ॥ ਰਹੇਓਰਚੰਦ੍ਰਕਹੰਦੀ
 ਨਾ ॥ ਬਈਓਰਕਰਤਕੇਧਗਾ ॥ ਜਿਹੰਪਵਰਖਕਿਨਹੰਨਹੀ
 ਹਗ ॥ ੧੮੧ ॥ ਇਹਿਰਿਸਸੁਕਲਦੇਵਚੜਿਧਏ ॥ ਓ
 ਹਿਰਿਸੇਤਰਨਵੀਮਲਅਏ ॥ ਬਾਜਨਭੰਤਭੰਤਤ
 ਨਬਜੋ ॥ ਰੇਈਰਿਸਨਸੁਗਮਾਗਜੋ ॥ ੧੮੨ ॥ ਦੈ
 ਛੇਲਬਜਾਇਨਗੇਗਾਪੀ ॥ ਪੀਭਏਕੈਛਮਤਵੇਗਾ ॥ ਤੀਸਸ
 ਹੰਸੁਛੋਹਟਿਰਲਸਥਾ ॥ ਰਣਦਰਣਰਚਾਜਗਨਥਾ
 ॥ ੧੮੩ ॥ ਭੰਤਭੰਤਮਹੁਜਬਬਜੋ ॥ ਰੀਗਘਰਜ਼ਰਨੇ
 ਰਣਗਾਜੋ ॥ ਤੀਛਨਬਨਰੇਈਰਿਸਬਹੀ ॥ ਜਾਹਿਯੋ
 ਤਤਿਹਮਫਨਹੀ ॥ ੧੮੪ ॥ ਧਵਤਭਏਦੇਵ

ਜਬਹੀ॥ ਵਾਨਵਭੋਰੇ ਸਤਨਤਬਹੀ॥ ਭੰਤਭੰਤਬਾਦਿ
 ਤਬਜਾਇ॥ ਖੜੀਉਠੇਖਿਗਖੁਨਸਾਇ ॥੧॥ ਚ
 ਲਬਨਦੁਊਓਅਪਗਾ॥ ਬਿਛੁਆਬਰਛੀਬੰਜੁਜਾਗਾ॥
 ਗਵਗਰਿਸ੍ਰਜਵਨਪਰਝਹੀ॥ ਸਿਖਿਰਨਸਹਿਤਚੁਗਨਤਿ
 ਹੰਕਰਹੀ॥ ੨॥ ੧॥ ੧॥ ਜਕੇਲਗੇਅੰਗਮੇਬਨਾਕਰਾਬੀ
 ਰਤਿਹੰਸੁਗਪਖਾਨਾ॥ ਮਚਿਯੋਬੀਰਖੇਤਬਿਕਰਲਾ॥ ਨ
 ਚਤਭੁਤਪ੍ਰੇਤਚੈਤਲਾ॥ ੩॥ ੪॥ ਭੂਮਭੂਮਕਹੀ
 ਗਿਰੇਪਠਿਭਟਾ॥ ਜੁਦੇਜੁਦੇਕਹੀਅੰਗਪਰੇਕਟਾ॥ ਚਲੀਸ੍ਰੇ
 ਟਕੀਨਦੀਬਿਰਜੈ॥ ਬੈਤਰਣੀਜਿਨਕੋਲਖਿਲਾਜੈ॥ ੫॥
 ੩੩੮੪॥ ਇਹਰਿਸਿਅਪਿਕਰੇਵਤਕੋਪੈ॥ ਉਹਿਰਿਸਿ
 ਪਵਨਵਨੋਪੈ॥ ਕਪਿਕਪਿਅਪਿਕਹਿਰਨਮੇਭਿਗਾਜੁ
 ਵਜੁਵਗੇਬਹੁਗਨਫਿਰੇ॥ ੬॥ ੭॥ ਕੇਟਿਕਕਟਕਤ
 ਹੰਕਟਿਮੇਗਾ॥ ਜੁਝਿਜੁਝਿਗਿਰਬਰਗਨਨਬੇਗਾ॥ ਦੁਓਰਿਸ
 ਮੇਕਲਕੇਪੇਗਾ॥ ਗਿਰੇਭੂਮਿਸਠਫਿਰੇਨਫੇਰੇ॥ ੮॥ ੯॥
 ਸੰਤਿਸੰਪਿਰੇਵਿਸਇਤਧੋਯੋ॥ ਦੀਰਘਵਰਕੁਓਹਿਓਰਿ
 ਸੋਯੋ॥ ਬੰਜੁਬਾਣਬਿਛੁਆਕੈਕਬਣਾ॥ ਜੁਝੁਝੁਝੁਝੁ
 ਗਿਰਤਭਏਗਣਾ॥ ੧੦॥ ੧੧॥ ਜਿਗਿਨਜੰਝਕੁੰਧਰਖਏ
 ॥ ਭੁਤਪ੍ਰੇਤਨਚਤਕੁੰਭਏ॥ ਕਹਕਹਕਹਕਹਿਹਸੁਨ
 ਵਤਾ॥ ਭੀਖਣਸੁਨੇਸਬਰਭੈਆਵਤਾ॥ ੧੨॥ ੧੩॥ ਫਿ
 ਰੈਤਕੁੰਧੰਤਨਿਕੇਗਾ॥ ਬਮਤਸ੍ਰੇਣਕੇਤੋਰਣਮੇਗਾ॥ ਕੁੰਧੁ
 ਸਿਵਸਾਮੁਹਿਫਿਕਰਹੀ॥ ਭੁਤਪਿਸਚਮਾਸਕੁੰਧਹੀ॥ ੧੪॥

॥ ਜਗੀਸ਼ ਸੰਕਟ ਚਿਹਰਾ ਸੁਖ ਪਤਿਤ ਬਾਕੁ ਉੱਚਾ ਚਿਹਰਾ
 ਹਕੀਮ ਅਸੁਰਿ ਸਜ ਬਾਮ ਚਿਹਰਾ ਤੁਮਲਾਜੁ ਪਤਤੰ ਭਗੀਸ਼
 ਰਜਤ ਭੋਏ ਬੀਰ ਬਲੁ ਪਸੀ ॥੧੮॥ ਚਰਿਤ੍ਰਾ ਜੁਝ ਗਏ ਜੋਧਾ
 ਕਹੀ ਭੋਗ ਜਿਵੇ ਗਿਰ ਨਵ ਕਹੀ ਮੋਗਾ ਬੀਰ ਖੇਤ ਐਸ ਤਤੰ ਪ
 ਗਾਇ ਈਰਿ ਸਏ ਕੁਸੁਰਟ ਨ ਉਬਰਾ ॥੧੯॥ ਚਰਿਤ੍ਰਾ ਜੁਝ
 ਮਕੁ ਮਕ ਮਿਕ ਬਸੁ ਨ ਉਗ੍ਰਿ ਬਚ ਢਨ ਤੇ ਅਪਿਕ ਡਰਾਉ ॥
 ਤੀਸ ਸਹਸ ਛੁਹਟ ਜਹੀ ਜੋਧਾ ਮਭਿਯੋ ਬੀਰ ਖੇਤ ਕੋ ਕ੍ਰੋਧਾ
 ॥੨੦॥ ਚਰੁ ਪਸੀ ਪਤੀ ਨੇ ਸੋ ਪਤੀ ਨ ਭਿਗੋਗਾ ਸੁਹਨ ਕੇ ਸੁਹਨ
 ਛੈਕੇ ਗੋਰ ਬੀਅਨ ਜਹੀ ਬੀਨ ਕੋ ਪਯੋਗਾ ਹੀਨ ਰੰਤੀ ਸੁਹਗ
 ਪਠੋਗੇ ॥੨੧॥ ਚਰਿਤ੍ਰਾ ਜਲ ਪਤਿ ਸੰਦਲ ਪਤਿ ਲਗੁ ਮੁਅ
 ॥ ਇਹਿ ਬਿਧਿ ਨ ਸਕਟ ਕਹੁ ਮਾ ਬਚੇ ਭੁਪਤਿ ਕੋ ਪਬ ਢ
 ਈ ਮਾਂਡਤ ਭੋਰ ਠਨ ਲਾਈ ॥੨੨॥ ਚਰਿਤ੍ਰਾ ਗਣ ਮਾਂ
 ਭਤ ਭੋ ਬਿਧਿ ਪ੍ਰਕਾਸਿ ਤਰਟ ਅਰੇ ਵਨਿ ਪਗਾ ਸਨਾ
 ਇਤੀ ਨ ਭਖਿ ਸੁਨਾਉ ॥ ਗ੍ਰਿਬ ਚਢਨ ਤੇ ਅਤਿ ਡਰਾਉ ॥੨੩॥
 ॥੨੪॥ ਚਰਿਤ੍ਰਾ ਗਾਕ ਹੋਲੇ ਬਖੇ ਨੇ ਮਹੇਲੇ ਮਚਿਯੋ ਸੁ
 ਹੁਓ ਭੋ ਬੀਰ ਏਕੈ ਨ ਬਚਿਯੋ ਤਥੈ ਅਨਜੁਟੇ ਹੁਓ ਛੰਤ
 ਪਸੀ ਪਰੇਲੇ ਹਗ ਡੈ ਕਪੀ ਭੁਮਸੀ ॥੨੫॥ ਚਰਿਤ੍ਰਾ ਜੁਝ
 ਵੇਦੇ ਉਓ ਭੀ ਹੁਗ ਐਸੀ ਪ੍ਰਲੋਕ ਲਕੀ ਅਗਨ ਕੀ ਧੂਮ ਜੈ ਸੀ
 ॥ ਨਰ ਬੈਧ ਸਹਤ ਹੰਦ੍ਰਿਸਟ ਅਵੋਕ ਛੁਭੁ ਮਾ ਕਸੋ ਹੋਗ
 ਜਾਵੈ ॥੨੬॥ ਚਰਿਤ੍ਰਾ ਤੀਸ ਸਹਸ ਛੁਹਟਿ ਰਲ ਜਬ
 ਜੁਝਤ ਭਇਯੋ ॥ ਦੁਹੁ ਨਿਪਨ ਕੋ ਕੋ ਪਅਪਿਕਤ ਬਹੀਤ

ਇਯੋਪੀਸਪੀਸਰਨੱਛਰਬਿਸਿਖਪ੍ਰਹਰੀ॥ਰੋਜੋਜੀ
 ਯਥੀਤਰੋਕੇਪਸੁਪ੍ਰਗਟਦਿਖਰੀ ॥ ੧੦ ॥ ਥੀ
 ਸਬਸਨਿਸਰਿਨਰਣਕਗਾਦੁਹੁੰਨਿਪਨਤੋਏਕਨਟ
 ਗਾਅੰਤਕਲਤਿਨਦੁਹੁੰਖਪਾਇਯੋ॥ਉਹਿਕੋਇਹੋਇਹੰ
 ਕੋਉਹਿਘਾਇਯੋ ॥ ੧੧ ॥ ਜਬੈਛੋਹਣੀਤੀਸਸ
 ਹੰਸਮੋਗਾਦੁਈਗਵਹੀਗਵਜੁਏਕਰੇਗਾਮਚੋਲੋਹਗਾਡੁ
 ਉਰੀਅਗਨਜੁਲਾ॥ਭਈਤੋਜਤਉਨੈਹੁਤੇਏਕਬਲ
 ॥ ੧੨ ॥ ਤਿਸੀਕੋਪਕੀਅਗਨਿਤੋਬਲਹੁਐ
 ਕੋ॥ਹੰਸੀਹਥਮੈਸਸਤਅਉਅਸਤਲੈਕੋਮਹਰੂਪ
 ਅਨੁਪਤਕੋਬਿਰਜੋ॥ਲਖੇਤੋਜਤਕੋਸਸਉਸੁਰਲਾ
 ਜੈ ॥ ੧੩ ॥ ਚਹੁੰਦੇਸਫਿਰੀਜਬਬਲਾ
 ਜੋਨੇਰਗਰੂਪਕੀਮਲਾ॥ਐਸਨਕਤਹੁਪੁਰਖਨਿਹਗਾ
 ਨਥਕੈਜੋਹੰਅਪਸੁਧਰਾ ॥ ੧੪ ॥ ਫਿਰੀਜੀਯੋ
 ਮੈਂਇਹੁਭੰਤਬਿਚਗੀ॥ਬੋਰੋਜਗਤੋਕੋਪਤਿਹਿਸੁਧਗੀ॥
 ਤਤੋਕੋਰੀਨਹੈਸੇਵਾ॥ਪਸਨਹੋਇਕਾਲਿਕਦੇਵਾ
 ॥ ੧੫ ॥ ਭੰਤਿਭੰਤਿਤਨਲਿਖਿਲਿਖਿਜੰਤਾ॥ਕ੍ਰਿਪਕਰੀ
 ਜਗਮਤਭਵਨੀ॥ਇਹਬਿਪਿਬਤੀਅੰਤਹਿਬਖਨੀ
 ॥ ੧੬ ॥ ਕਹਿਜਿਨੋਸੋਕ
 ਹਿਰੈਤੈਪੁੰਤੀ॥ਨਿਰੰਕਰਬਹਿਰੈਤੁਹਿਅੰਤੀ॥ਤਕਧਿ
 ਅਨਅਜੁਨਿਸਧਰੀਅਹੁ॥ਕਹਿਹੈਜੁਕਛੁਸੁਈਤੁਮੁ
 ਕਰੀਅਹੁ ॥ ੧੭ ॥ ਜਬਅਸਬਗਤਿਹੰਦੀਯੋ

ਅਪ੍ਰਕਸਾਚਿਤੁਤੁਅਕੀਰੇਸਮੰਤਾ॥

ਭਵਨੀ॥ ਪ੍ਰਭੁ ਦਿਤ ਭਈ ਜਗਤ ਕੀ ਗਨੀ॥ ਅਤਿ ਪਵਿ
 ਤ ਨਿਸੁ ਐਛਿ ਤ ਸੇਈ॥ ਜਿਹ ਜਾ ਅਉਗਨ ਦੁਸਰੇਈ
 ॥ ੧੪੮ ॥ ਅਗਧ ਰਤ ਭਈ ਜਬ ਧੀ॥ ਅ
 ਗਿ ਅਭਈ ਨ ਥਕੀ ਤਬ ਧੀ॥ ਸੁਆਸ ਬੀਜ ਰਨ ਵਜ ਬ
 ਮਹਿ॥ ਤਿਹ ਪਛੇ ਸੁਰਗ ਮੁਹਿ ਬਹਿ॥ ੧੪੯ ॥
 ਇਹ ਬਿਧਿ ਤਿਹ ਅਗਿ ਅਜਬ ਭਈ॥ ਰਿਨ ਮਨ ਚੜ੍ਹਿ
 ਯੋਗੈ ਮਿਟਿ ਗਈ॥ ਸਾਜੇ ਸਸਤ ਚੰਚਲਾ ਤਬ ਧੀ॥ ਗਨ
 ਕੋ ਚਲੀ ਸਾਥ ਲੈ ਸਬ ਧੀ॥ ੧੫੦ ॥ ਜਹੋ ਸਤ੍ਰ ਕੋ ਪ੍ਰ
 ਹੁਤੋ ਤੇਤ ਕਹੇ ਕੀ ਅਪਯਾਨ॥ ਬਿਕਟ ਅਸੁਰ ਕੋ ਬੇੜਿ
 ਗਫ਼ਰ ਸਰਿ ਸਰਿ ਯੋ ਨਿਸਨ॥ ੧੫੧ ॥ ਚੋਪਈ॥ ਦੁਰਭ ਸੁਨ
 ਸੁਵਣ ਮਹਿ ਜਬ ਧੀ॥ ਜਗ ਅਸੁਰ ਕੋ ਪਕਰਿ ਤਬ ਧੀ॥
 ਐਸ ਕਵਨ ਜੁਹ ਮਪਰ ਅਯੋ॥ ਰਕਤ ਬੀਰ ਮੈ ਰਣ ਹਿ
 ਰਯੋ॥ ੧੫੨ ॥ ਸੁਮ ਬੀਜ ਬਚਾ ਚੋਪਈ॥ ਇਹ ਚੰਦ ਸੁਗ
 ਹ ਮਜੀਤ॥ ਸੁਵਣ ਜਿਤ ਹੀ ਜਿਨ ਸੀਤਾ॥ ਏਕ ਰਿਵ ਸੋਮ
 ਸੋ ਸਿਵ ਲਗਾ॥ ਤਹਿ ਭਜਾ ਏਯੋ ਮੈਨ ਹੀਰਾ॥ ੧੫੩ ॥ ਚੋਪਈ॥
 ॥ ਸਸਤ ਸਾਜਿ ਰਨ ਵਗਣ ਅਵਾ॥ ਅਮਿਤ ਕੋ ਪਕਰ ਸੰਖ
 ਬਜਾਵਾ॥ ਕੰਪੀ ਭੂਮਗਨ ਪਹਰਨਾ॥ ਅਤੁਲ ਬੀਜ
 ਕਿਹੋ ਓਹ ਸਿਨ॥ ੧੫੪ ॥ ਚੋਪਈ॥ ਇਤ ਰਿਸਦੁ ਲਹਰੇਈ
 ਭੂਮਗੀ॥ ਸਸਤ ਸਾਜਿ ਰਖ ਕੀ ਸੁਵਗੀ॥ ਸਸਤ ਕਰਿ ਪ੍ਰ
 ਣਮ ਤਿਹ ਕਲਾ॥ ਛਤ ਭੀ ਗਣ ਬਿਸਿਖ ਕਰ ਲਾ॥ ੧੫੫ ॥
 ਚੋਪਈ॥ ਲੋਗੋ ਬਿਸਿਖ ਜਬ ਅੰਗ ਕਰੇ ਗੋ॥ ਰਨ ਵਭੇ

ਕਪਤਬਭਗਾਮੁਖਤਸ੍ਰਸ੍ਰਮਿਤਪੁਐਕਛੋ॥ਤਿਨਤੋ
 ਅਮਿਤਅਸੁਗਣਬਛੇ॥੪੨॥ਚਉਪਏ॥ਤਿਨਕਾਬ
 ਲਬਹੁਬਧਕਗਾ॥ਤਿਨਕੋਸ੍ਰੇਪ੍ਰਥੀਪਧਪਗਾ॥ਅਗਿ
 ਨਤਬਛੇਤਬੈਤਹੰਦਨਵਾ॥ਭਛਤਭਏਪਕਰਕਮਾ
 ਨਵਾ॥੪੩॥ਚਉਪਏ॥ਜਬਅਬਲਕੇਸੁਭਟਚਬਏ
 ॥ਦੁਲਾਹਿਦਿਤਿਹੰਬਿਸਿਖਲਗਾਏ॥ਬ੍ਰਿਕਪਰਤਸ੍ਰੇ
 ਲਭੁਅਭੇਏ॥ਉਪਜਿਅਸੁਗਸ੍ਰਮੁਭਉਠਧਏ॥੪੪॥ਚ
 ਉਪਏ॥ਪੁਨਅਬਲਾਤਿਨਬਿਸਖਪ੍ਰਹਗਾ॥ਚੋਲੋਸ੍ਰੇ
 ਕੇਤਹੰਪਨੇਗਾ॥ਅਸੁਗਅਨੰਤਤਤੰਤੋਜੇਗਾ॥ਜੁਏਤਭ
 ਏਪੇਗਨਹੀਭਗੇ॥੪੫॥ਕੁਜੰਗਪ੍ਰਾ॥ਤਛੈਰਾ॥ਜਚੈਰੰਗ
 ਚੋਰਉਠੈਰੈਤਬਨੀ॥ਕੀਏਕੋਪਗਛੋਲੀਏਪੁਲਧਨੀ
 ॥ਕਿਤੇਮੁੰਡਮੁੰਡੇਕਿਤੇਅਧਮੁੰਡੇ॥ਕਿਤੇਕੋਸਧਗੀਸਿ
 ਧਹੀਪ੍ਰਚੰਡੇ॥੪੬॥ਕੁਜੰਗਪ੍ਰਾ॥ਜਿਤੇਰੈਤਉਠੈਤਿ
 ਤੇਬਲਮੇਗਾ॥ਬ੍ਰੇਠਮਾਨਬਨਨਬਕੇਡਰੇਗਾ॥ਜਿਤੇ
 ਸ੍ਰੇਸਛੇਰੈਉਠੈਰੈਈਤਭੇਗਾ॥ਹਠੀਮਹੰਮਿਸਕੈਕੋਪਧ
 ਗੇ॥੪੭॥ਕੁਜੰਗਪ੍ਰਾ॥ਤਿਤੇਕੋਪਕੋਚੀਰਬਲਾਸੰਘਾ
 ਗੇ॥ਜਿਤੇਰੈਈਤਛੁਕੇਮਾਬਹੁਭੇਗਾ॥ਤਿਤਿਯੋਕਗਿਰ
 ਅਨਕੋਸ੍ਰੇਲਭੁਪੈਉਠੈਨੈਕੋਜਧਮਹੰਮਿਸਕੈਪੈ॥੪੮॥
 ਚਉਪਏ॥ਤਿਨਕੀਭੁਮਜੁਮੰਜਾਪਧਹੀ॥ਤਿਨਤੋਅਮਿ
 ਤਰੈਤਬਪੁਧਹੀ॥ਸ੍ਰੇਲਗਿਰੇਤਿਨਕੋਧਮੰਧੀ॥ਸਥੀ
 ਗਜੀਬਜੀਪੁਐਜਾਹੀ॥੪੯॥ਚਉਪਏ॥ਪ੍ਰਣਤਜਤ

ਸ੍ਵਸਅਹਿਤਜੈ॥ ਤਿਨੇਤੰਅਮਿਤਅਸੁਗੁਮੈਤਜੈ॥ ਕਿ
 ਤਕਅਸੁਗੁਰਤਭੁਮਲਗੈ॥ ਤਿਨੇਤੰਅਨਿਕਵੈਤਤਨ
 ਧੈਗੈ॥ ੫੧॥ ਚਉਪਈ॥ ਤਿਨੇਤੰਤਜਤਅਸੁਗੇਸ੍ਵਸਾ॥ ਤਿ
 ਨੇਤੰਦਨਵੇਹਿਪ੍ਰਕਾਸਾ॥ ਕਿਤਕਮਰਤਕੈਤਹੁਲਸੰਘ
 ਗੇਦੇਸ੍ਵਰਿਸਨਮੰਹਿਅਸੁਗਨਿਹਗੈ॥ ੫੨॥ ਚਉਪਈ॥ ਚਿ
 ਤੇਮੇਕੀਅਕਾਦਕਪਿਆਨਾ॥ ਰਸਨਦੀਅਮਾਨਭ
 ਗਵਨਾ॥ ਕਰਿਪ੍ਰਣਮਚਰਨਉਠਿਪਈ॥ ਬਿਨਤੀਭੀਤ
 ਅਨਕਤਨਕਗੀ॥ ੫੩॥ ਚਉਪਈ॥ ਸੰਤਕਲਮੈਦਾਸਤਿ
 ਹਗੀ॥ ਅਪਨੀਜਾਨਕੇਪ੍ਰਤਪਈ॥ ਗੁਨਅਉਗੁਨਮੁਕ
 ਛੁਨਨਿਹਗੁ॥ ਬੰਹਗੇਕੀਲਾਜਬਿਚਰਹੁ॥ ੫੪॥ ਚਉਪਈ॥
 ੫੪॥ ਚਉਪਈ॥ ਚਉਪਈ॥ ਹਮਹੈਸਗਟਿਤੰ
 ਰਮਹਗਜਾਤੁਮਕਹੰਬਹੰਗੇਕੀਲਾਜਾ॥ ਜਉਤਵਭ
 ਗਤਨੈਕਦੁਖਪੈਹੈ॥ ਦੀਨਦੇਅਲਪਭਬਿਰਲਜੈਹੈ॥
 ੫੫॥ ਚਉਪਈ॥ ਅਉਕਹੰਬਾਮੈਕੋਪ੍ਰਕਾਸਾ॥ ਤੈਘਟ
 ਘਟਕੀਜਾਨਨਹਗਾ॥ ਕਹੀਏਕਕਸਹੰਸਪਛਨੀਅਹੁ
 ॥ ਅਪਅਪਨੇਬਿਰਦਹਿਜਨੀਅਹੁ॥ ੫੬॥ ਚਉਪਈ॥
 ੫੬॥ ਚਉਪਈ॥ ਸੁਨਤਕਲਬਚਹੰਸਾ॥ ਕਗਤਹੰਤਕਦਿਸੈ
 ਅਸਿਕਸਾ॥ ਚਿਤਨਕਸੈਅਸੁਗਸੰਘਗਿਹੈ॥ ਸਕਲ
 ਸੇਕਭਗਤਨੇਕੇਹਗਿਹੈ॥ ੫੭॥ ਚਉਪਈ॥ ਅਮਿਤਅਸੁ
 ਗਉਪਜੋਬੇਜਹੰ॥ ਪ੍ਰਪਤਭਯੋਕਲਚਲਿਤਹੰ॥ ਚਉਕ
 ਰਨਕਸਸਤ੍ਰਪ੍ਰਹੋ॥ ਵੈਤਅਨੇਕਮਸਹੰਭੋ॥ ੫੮॥ ਚਉ

੨੫॥ ਤਿਨ ਤੇ ਪਰ ਸੋਨ ਜੇ ਭੁਪਗ ॥ ਅਸੁਰ ਅਨਿਕ ਧਾਵ
 ਤ ਭੇਏ ਠਕਗਾ ॥ ਤਿਨ ਤੋਂ ਚਲਤ ਸ੍ਰਾਸ ਜੇ ਛੁਟੇ ॥ ਅਮਿਤ
 ਵੈਰ ਠਕ ਕੇ ਚੁਠਿ ਜੁਟੇ ॥ ੫੫॥ ਚਉਪਈ ॥ ਤਿਸੁ ਭਕ ਲਛਿ
 ਨ ਕੋ ਮਮੋਗਾ ॥ ਚਲਤ ਭੇਏ ਭੁਪਗ ਧਿਰ ਪਨੇਗਾ ॥ ਚਉਪਈ ॥
 ਸੁਰਤ ਤੋਂ ਬਹੁ ਠਾਢਾ ॥ ਧਾਵਤ ਭੇਏ ਸੋ ਕਰਿ ਗਾਢੇ ॥ ੫੬॥ ਚ
 ਉਪਈ ॥ ਮਮ ਮਰਿ ਸੇਵੇ ਸੋ ਪੁਕਰੈ ॥ ਤਿਨ ਤੋਂ ਅਮਿਤ ਅ
 ਸੁਰਤ ਨ ਧਰੈ ॥ ਬਾਤ ਚਲਤ ਤਿਨ ਤੋਂ ਜੇ ਰਏਗਾ ॥ ਤਿਨ ਤੋਂ
 ਹੋਤ ਅਸੁਰ ਪ੍ਰਗਟੈਗਾ ॥ ੫੭॥ ਚਉਪਈ ॥ ਲੋਗ ਧਾਇ
 ਜੇ ਸ੍ਰੇਣ ਬਾਮੀ ॥ ਤਿਨ ਤੋਂ ਗਜ ਬਾਜੀ ਹੁਐ ਜਾਨੀ ॥ ਤਿ
 ਨ ਤੋਂ ਚਲਤ ਅਮਿਤ ਜੇ ਸਾਸਾ ॥ ਤਿਨ ਤੋਂ ਅਸੁਰ ਕਰਤ
 ਪਰਗਾਸਾ ॥ ੫੮॥ ਚਉਪਈ ॥ ਅਨਗਨ ਕਲ ਅਸੁਰਤ
 ਬਮੋਗਾ ॥ ਪਰੇ ਭੁਪਗ ਮਨ ਹੋ ਮੁਨੇਗਾ ॥ ਮੇਧ ਤੋਂ ਗਜ ਬਾਜ
 ਓਠੀ ॥ ਸ੍ਰੇਣ ਤੇ ਕਰਨ ਵਹੁਐ ਜਾਨੀ ॥ ੫੯॥ ਚਉਪਈ
 ॥ ਬਣਨ ਕੀ ਬਰਖ ਓਠਿ ਕਰੀ ॥ ਮਮ ਮਰ ਕੀ ਕੋ ਪਏ
 ਚਰੀ ॥ ਤਿਨ ਤੋਂ ਅਸੁਰ ਨ ਕੀ ਅਪਸੁਗਾ ॥ ਸੋ ਰਿਸ
 ਨਹੁ ਕਰਤ ਭਰ ਡਗਾ ॥ ੬੦॥ ਚਉਪਈ ॥ ਵਹੈ ਕਲਕ ਅ
 ਸੁਰ ਖਪੇ ॥ ਮਰਦੁ ਬਾਜੀ ਅੰਧੁਗੀ ਮਿਲਾਏ ॥ ਪੁਨ ਪੁਨ ਓ
 ਠੈ ਪ੍ਰਹੈ ਬਨਾ ॥ ਤਿਨ ਤੋਂ ਧਰਤ ਅਸੁਰ ਬਪੁਨਾ ॥ ੬੧॥
 ਚਉਪਈ ॥ ਟੁਕ ਟੁਕ ਰਾਨ ਵਜੇ ਭੇਏ ॥ ਤਿਨ ਤੋਂ ਅਨਿਕ
 ਅਸੁਰ ਹੁਐ ਗਏ ॥ ਤਾਹੀ ਤੋਂ ਰਾਨ ਵਬਹੁ ਹੁਐ ਕਗਾ
 ਜੋ ਪੁਕਰੈ ਅਧੁ ਪਤੈ ਲੈ ਕਗਾ ॥ ੬੨॥ ਚਉਪਈ ॥ ਬਹੁ

ਕਲਵੈ ਦੈਤ ਸੰਘਗੋ। ਤਿਲਤਿਲਪਾਇਟੁਕਕਰਿਭੋਗੋ॥
 ਜੋਤਿਕਗੈਰੁ ਮੁਕੁਕੁੰਕੈ। ਤੇਤਈਓਰੈਆਇਧਨਲੈ
 ਕੋ॥੬੬॥ ਚਉਪਈ॥ ਤਿਲਤਿਲਕਰਿਭਟਜਿਤਕਉਡਾ
 ਏ। ਤੇਤਿਕਟੁਕ ਅਸੁਰਬਨਿਅਏ॥ ਤਿਨਕੇਟੁਕਟੁ
 ਕੋਜੋਕੀਏ॥ ਤਿਨਤੇਬਹੁਰਨਵਭੁਲੀਏ॥੬੭॥ ਚਉਪਈ॥
 ॥ਕਤਿਕਤਹੰਸੁਭੈਦੰਤੀਗਨਾ॥ ਸੀਚਹਿਸੰਭਬਰਸੇਸਭ
 ਤਨਾ॥ ਦਤਿਖਾਇਤਜੋਤਿਘਗਾ॥ ਗਿਗਿਗਪੈਗੇਨਿਰਖ
 ਅਸਵਰਾ॥੬੮॥ ਚਉਪਈ॥ ਕਹੁੰਭੇਕੀਖਣਭੁਕਮਹਿ
 ॥ਕਹਾਬੀਰਬਾਜੀ॥ ਟਣਡਗਹਿ॥ ਕਿਤਕੁਸੁਰਸੈਪਈਫਿ
 ਰਵਤਾ॥ ਮਹਕਾਲਕੈਸਨਮੁਖਪਵਤਾ॥੬੯॥ ਚਉਪਈ॥
 ॥ਕਿਤਕਬੰਜੁਬਰਛੀਅਨਲੈਕੈ॥ ਧਵਤਅਸੁਰਕੋਪਤ
 ਨੈਤੈਕੈਕਿਪਕਲਪਕਰਤਪ੍ਰਗਾਜਨਕਸਲਭ
 ਦੀਪਅਨਹਰਾ॥੭੦॥ ਚਉਪਈ॥ ਭਰੇਗਮਾਨਬੰਡਗ
 ਮਈਲੋ॥ ਧਵਤਚਉਪਚਛੈਰਟਕੀਲੋ॥ ਪੀਸ
 ਪੀਸਰਨੱਛਰੈਓ॥ ਧਵਤਮਹਕਾਲਪਰਸੇ
 ਉ॥੭੧॥ ਚਉਪਈ॥ ਬਾਜਹਿਫੇਲਾਮ੍ਰਿਦੰਗਨਗਾ॥ ਭੀਖ
 ਟਕਰਤਭੇਰਕਕਰਾ॥ ਜੰਗਉਪੰਗਮਚੰਗਬਾਜੇਗਨਾ॥
 ਲਗਤਲਨਫੀਰੀਨਕੇਗਨਾ॥੭੨॥ ਚਉਪਈ॥ ਮੁਰਟੀਮੁਰ
 ਜਕਹੀਰਣਬਾਜਤਾ॥ ਰਨਵਭਰੇਗਮਨਹਿਗਜਤਾ॥
 ਫੇਲਨੰਪਚੈਦੈਫਮਕੇਗਾ॥ ਹਿਗਹਿਧਵਤਕ੍ਰਿਪਨਕ
 ਟੋ॥੭੩॥ ਚਉਪਈ॥ ਰੀਰਘਰਤਕਫਿਕਈਕੇਸਾ॥ ਧਾ

ਨਿਰਮਲ ਜੋਤ ਕਰ ਪ੍ਰਕਾਸਿ ਸਾ ਤੇ ਪ੍ਰਕਾਸਿ ਕਰੇ ਸਾ ਪ੍ਰਕਾਸਿ
ਉਪਰਿ ਲੇਖਿ ਏਕਾਦਸ਼

ਵਤ ਅਸੁਹੀ ਅੰਕੁਸੇ ਸਾ ਮਰਨ ਮੁਕਤ ਕਰਾਏ
॥ ਮਨੇ ਮਰਤ ਵੇਈ ਮਰਜਾਵੈ ॥੭੪॥ ਚਉਪਈ ॥ ਰਨ ਵਮਰ
ਕੋ ਪਕਰ ਛੁਕੇ ॥ ਮਰਹੀ ਮਰਦ ਸੋ ਦਿਸੁ ਕੁਕੇ ॥ ਦੈ ਦੈ ਫਲ ਮਿ
ਦ ਗਨ ਗੋਗ ॥ ਕਾਢਿ ਕਾਢਿ ਅਰਿ ਦੰਤ ਡਰੇ ॥੭੫॥ ਚਉਪ
ਈ ॥ ਚਉਤ ਮੁਕਤ ਕਰ ਮੇਰੇ ॥ ਮਰ ਮੁਖ ਨਹੀ ਕਰ
ਤ ਬਿਚੇ ॥ ਜਿਨ ਸੁਭ ਜਗ ਕਰ ਪਸਾਰਾ ॥ ਤਹਿ ਚਉਤ
ਤੇ ਮੁਕਤ ਸੰਪਾਗ ॥੭੬॥ ਚਉਪਈ ॥ ਠੇਕੇ ਠੇਕੁ ਜਦੋਂ ਡਰ
ਜੇਧਾ ॥ ਧਾਵਤ ਮੁਕਤ ਪਰੇ ਕਾ ॥ ਬੀਸ ਪਰ ਮਰਨ
ਵਤ ਬਭੇ ॥ ਨਾ ਸਕਰਨ ਕਾ ਲੀਕੋ ਪਯੋ ॥੭੭॥ ਚਉਪ
ਈ ॥ ਭੁਭੁਤ ਸਹਸ ਅਸੁਹੀ ਸੈਨਾ ॥ ਧਾਵਤ ਭਈ ਅਰੁ
ਣ ਕਰਨੈ ਨਾ ॥ ਧਾਵਤ ਕੋ ਪਾਮਿਤ ਕਰਤ ਏ ॥ ਪ੍ਰਿਥੀ ਕੋ
ਖਟ ਪਟ ਉਡਿ ਗਏ ॥੭੮॥ ਚਉਪਈ ॥ ਏਕੈ ਪੁਰ ਪ੍ਰਿਥੀ ਗਹਿ
ਗਈ ॥ ਖਟ ਪਟ ਨੀਪ ਗਨ ਉਡਿ ਗਈ ॥ ਜਨਾ ਬਿਧ ਏ
ਕੈ ਸਚ ਪਖਾਗ ॥ ਗਗਨ ਰਚੇ ਸੁਤੀਨ ਸੁਧਾਗ ॥੭੯॥ ਚ
ਉਪਈ ॥ ਮਰਦੇ ਵਾਸਨ ਤੋਂ ਟਗ ॥ ਬ੍ਰਹਮ ਤੁਸਤ ਬ੍ਰ
ਟ ਮਹਿ ਰਗ ॥ ਨਿਰਥ ਬਿਸਨ ਰਣ ਅਪਿਕ ਡਰਨਾ ॥ ਏ
ਰਸ ਮੁਦ ਕੇ ਬੀਚ ਲਜਨਾ ॥੮੦॥ ਚਉਪਈ ॥ ਕੜਾ ਕੜੀ
ਮਾਰ ਪਾਸਨਾ ॥ ਨਿਰਥਿ ਤਦੇ ਵਿਦੈ ਤਜਨ ਨਾ ॥ ਮ
ਹਾਧੋਰ ਅਹਵਤ ਪਗ ॥ ਕਾਂਧੀ ਭੂਮਗਨ ਬਹੁਗ ॥
੮੧॥ ਚਉਪਈ ॥ ਕਰਤ ਕੇ ਅਹੁ ਐਸਾ ਬਿੰਡਲਾ ॥ ਬ੍ਰ
ਮਛਾ ਡਿਗਿ ਗਏ ॥ ਮੰਡਲਾ ਪੋਥਾ ਬਿਸਨ ਪਗਨ ਭ

ਏਤਬੰਧੀ॥ਜਇਬਸੇਉਤੰਗਰਿਸਸਬੰਧੀ॥੮੩॥ਚਉਪ
 ਈ॥ਡਗਈਧਰਟਿਅਬਰਘਰਨਾ॥ਬਜਖਰਨਭੇ
 ਪੰਬਪਿਸਨਾ॥ਅੰਧਗੁਬਰਤਇਯੋਬਟੁੰਤਨਾ॥ਬਥਿ
 ਲੋਕਿਯੋਜਤਨਅਪਨਾ॥੮੪॥ਚਉਪਈ॥ਬਿਭੁਆ
 ਬਣਬੰਜਰਣਬਰਖਤਾ॥ਗਿਸਿਰਿਸਿਸੁਭਟਧਨੁਖਕ
 ਤੁਕਰਖਤਾ॥ਤਕਿਤਕਿਬਣਪੋਕਪਚਲਵੈ॥ਭੇਰਤ
 ਟਤਨਪੈਰਪਰਵੈ॥੮੫॥ਚਉਪਈ॥ਜਬਹੀਭੇਅਮਿ
 ਤਰਣਜੋਧਾ॥ਬਢਿਯੋਮਹਕਲਕੈਕੋਧਾ॥ਮਹਕੋਪਕ
 ਰਿਥਿਸਬਪ੍ਰਗੇ॥ਅਧਿਕਸੰਤੁਛਿਨਮਾਝਸੰਧਗੇ॥੮
 ੬॥ਚਉਪਈ॥ਸਕਤਸੰਬਰਧਰਨਤਖਪਗਾ॥ਤੋਬੁ
 ਰਨੁਅਨਬਪੁਧਗਾ॥ਏਕਏਕਸਰਸਬੰਚਲੋਈ॥ਤਿ
 ਨਤੋਅਸੁਰਅਨਿਕੁਐਧਈ॥੮੭॥ਚਉਪਈ॥ਅਏਮੇ
 ਤਕਤਿਤੋਤਹਮੇਗਾ॥ਬਹੋਧਰਣਪਰਕਤਪਨੇਗਾ॥ਤਿ
 ਨਤੋਅਤਿਅਸੁਰਨਬਪੁਧਗਾ॥ਮਤੇਜਤਬਿਚਰ
 ਨਕਰਾ॥੮੮॥ਚਉਪਈ॥ਡਗਮੁਗਲੇਕਚਤੁਰਸਭਈ॥ਅ
 ਸੁਰਨਸਬਸਕਲਭਗਈ॥ਬ੍ਰਹਮਾਥਿਸਨਸਭੈਡਰ
 ਪਨੇ॥ਮਹਕਲਕੀਸਰਣਸਿਧਨੇ॥੮੯॥ਚਉਪਈ॥ਇਹ
 ਬਿਧਿਸਭੈਪੁਕਰਤਭਈ॥ਜਨੁਕਰਲੁਟਿਬਟਿਕਸੈਲ
 ਈ॥ਤਹਿਤਹਿਮਸਰਣਤਿਹੀ॥ਸਭੈਭੈਤਹਮਲੇ
 ਓਬਰੀ॥੯੦॥ਬ੍ਰਹਮਾਏਸਨਬਚਕਟੋਸੀ॥ਚਉਪਈ॥ਤੁ
 ਮਹਸਕਲੇਲੇਕੀਸਰਤਜਾ॥ਗਰਬਿਨਗੀਜਗੀਬਨਿਵ

ਜਾਅਰਮਕਲਅਜੇਨਬਿਨਭੈ॥ ਨਿਗਬਿਕਗਨਿਰ
 ਲੰਬਜਗਤਮੈ॥੬੧॥ ਚੌਪਈ॥ ਨਿਗਬਿਕਗਨਿਗੁਰ
 ਅਥਿਨਾਸੀ॥ ਪਰਮਜੋਗਕੇਤਤੁਪ੍ਰਕਾਸੀ॥ ਨਿਗਕਗਨ
 ਵਨਿਤਸੁਖੀਭਵਾ॥ ਤਤਮਤਜਿਹੰਜਾਤਨਬੰਧਵਾ॥੬੨॥
 ਚੌਪਈ॥ ਸੰਤੁਬੰਧੰਤੁਸੁਰਿਧਸੁਖਦਾਇਕਾ॥ ਚੰਡਮੁੰਡ
 ਦਾਨਵਕੇਘਾਇਕਾ॥ ਸੰਤਿਸੰਧਿਸਤਿਤਾਨਿਵਾਸਾ॥ ਭੁ
 ਤਭਵਿਖਭਵਨਨਿਰਾਸਾ॥੬੩॥ ਚੌਪਈ॥ ਆਦਿਅੰ
 ਤਅਰੁਪਅਭੇਸਾ॥ ਘਟਘਟਭੀਤਗਕੀਅਪ੍ਰਵੇਸਾ॥
 ਅੰਤਰਿਬਸਤਨਿਰੰਤਰਿਗਈ॥ ਸਨਕਸਨੈਰਸਨਤ
 ਨਕਹਈ॥੬੪॥ ਚੌਪਈ॥ ਆਦਿਗੁਰਿਸਦਾਪ੍ਰਭਏਕੈ॥
 ਧਰਮਮੁਗਤਫਿਰਤਅਨੈਕੈ॥ ਸਭਜਗਕਹਇਹਬਿ
 ਧਿਭਗਮਾਯਾ॥ ਅਪੈਏਕਅਨੈਕਰਿਖਾਯਾ॥੬੫॥ ਚੌਪ
 ਈ॥ ਘਟਘਟਮਹਿਸੇਈਪੁਰਖੁਚਿਆਪਕਾ॥ ਸਕਲ
 ਜੀਵਜੰਤਨੇਕੇਖਪਕਾ॥ ਜਾਤੋਜੋਤਕਰਤਮਾਕਰਖਨਾ॥
 ਤਕਹੰਕਹਤਮ੍ਰਿਤਕਜਗਕੇਜਨਾ॥੬੬॥ ਚੌਪਈ॥
 ਤੁਮਜਗਕੇਕਰਣਕਰਤਗਾ॥ ਘਟਘਟਕੀਮਿਤਾ
 ਨਨਹਗਾ॥ ਨਿਗਕਗਨਿਰਵੈਰਨਿਰਲੰਬਾ॥ ਸਭਤੁਕੇ
 ਸਨਕੀਤੁਹਮਲਾਮ॥੬੭॥ ਚੌਪਈ॥ ਤੁਮਹੀਬ੍ਰਹਮ
 ਬਿਸਨਬਨੋਯੋ॥ ਮਹਾਰੂਤੁਮਹੀਉਪਜਾਯੋ॥ ਤੁ
 ਮਹੀਰਿਖਕਸਪਹਿਬਨਵਾ॥ ਰਿਤਜਅਰਿਤਜ
 ਨਬੈਰੁਬਛਵਾ॥੬੮॥ ਚੌਪਈ॥ ਜਗਕਰਣਕਰਣ

ਨਿਧਿਸ੍ਵਾਮੀ॥ਕਮਲਨੈਨਮੰਤ੍ਰਨਕੇਜਾਮੀ॥੨੫॥
 ਸਿੰਧਰੀਨਨਕੇਦਿਆਲਾ॥ਜੁਜੈਕ੍ਰਿਪਾਨਿਧਨਕ੍ਰਿਪ
 ਲਾ॥੨੬॥ਚੰਪਈ॥ਚਰਣਪਗੇਇਭੋਧਿਬਿਨਤੀ
 ਕਗਾਤ੍ਰਿਤ੍ਰਿਹਿਖੁਹਮਧੁਰਧਗਾਕੁਕੁਹਮ
 ਬਚਨਸੁਨਕਲਾ॥ਭਗਤਜਨਕਰੁਭਯੋਕ੍ਰਿਪਲ
 ॥੧੦੦॥ਚੰਪਈ॥ਗੰਢਗੰਢਕਰਸਬੰਠਿਚਗੇ॥ਸਭਦੇਵ
 ਨਕੇਸੇਕਨਿਵੇਗੇ॥ਨਿਜਭਗਤਨੁਲੰਘੇਉਬਗੇ॥ਦੁ
 ਸਟਨਕੇਸੰਗਕਰਿਯੋਅਖਰਾ॥੧੦੧॥ਚੰਪਈ॥ਕਰਕਰ
 ਕੇਪਕਲਸ੍ਰੀਤਬਹੀ॥ਰਬਧਰਚੜ੍ਹਾਸਸਤ੍ਰਲੈਸਬ
 ਹੀ॥ਸਕਲਸਤ੍ਰਅਨਕੇਛੈਕਰਨਾ॥ਸਭਸੰਤਨਕੇਪ੍ਰ
 ਨਉਬਰਨ॥੧੦੨॥ਚੰਪਈ॥ਪ੍ਰਣਅਉਗਪਾਨਿਧਨ
 ਰਾਜਾ॥ਰਬਨਚੜ੍ਹਾਸੇਵਕਨਕਜਾ॥ਜਕੀਧੁਜਾਬਿਯੋ
 ਰਾਜਿਤਅਸਿ॥ਨਿਗਖਿਸੰਤ੍ਰਜਿਹੋਤੋਤਬਿਮਨਬਸਿ
 ॥੧੦੩॥ਚੰਪਈ॥ਅਸਿਧੁਜਾਅਧਿਕਕੇਪਕਰਧਯੋਯੋਥੈ
 ਰਬੰਦਰਲਪ੍ਰਗਟਖਪਯੋਯੋ॥ਸਧੁਨਕੀਗੰਢਕਰਲੀਨੀ
 ॥ਸੰਤ੍ਰਸੈਨਤਿਲਤਿਲਥੈਕੀਨੀ॥੧੦੪॥ਚੰਪਈ॥ਤਿਲ
 ਤਿਲਏਕਏਕਕਰਿਡਗੇ॥ਗਜੀਰਬੀਜਾਜੀਅਨਬਿ
 ਰਗੇ॥ਤਿਹੰਤੇਅਮਿਤਅਸੁਰਉਠਧੋਯੋ॥ਘੋਰਤਮ
 ਹਕਲਕੰਠਏ॥੧੦੫॥ਚੰਪਈ॥ਮਚਤਭਯੋਜਬਰੀ
 ਰਲਦੁਰਲਾਕਟਿਕਟਿਗੇਬਜਾਅਬਰੁਲਾਜੀਬੁਕ
 ਗੀਧਮਸਲੈਗੇਯੋ॥ਰਲਤਜਿਸੁਭਟਨਭਜਤਭਏ॥੧੦੬॥

ਤੋਪਈ॥ ਸਸਤ ਸਾਜੇ ਕੇ ਪਤ ਬਕਾਲਾ॥ ਧਰਤ ਭੋਯੇ
 ਭੇਸ ਬਿਕਰਲਾ॥ ਬਨ ਅਨੇ ਕੇ ਕੇ ਪਕਰੇ ਗੇ॥ ਸੁੰਤ
 ਅਨੇ ਕਨ ਕੇ ਸਿਰੇ ਤੇ॥ ੧੦੭॥ ਚੋਪਈ॥ ਹਕ ਹਕੀ ਮਾਚ
 ਸੰਗ ਮਾ॥ ਪੈਰੇ ਦੀ ਏ ਬਹੁ ਅਗਿ ਮਿਤ ਧਾਮਾ॥ ਬਜਬੁ
 ਹਨ ਬੁਝਾ ਕਲ ਭਈ॥ ਬਟ ਪਟ ਭੁਮਿ ਗਗਨ ਉਡਿਗ
 ਈ॥ ੧੦੮॥ ਚੋਪਈ॥ ਏਕੇ ਹਿਗਿ ਯੋਜ ਬੈਧ ਯਾਲਾ॥ ਐ
 ਸਾਮਚ ਜੁੰਧ ਬਿਕਰਲਾ॥ ਮਹਕ ਲੈ ਕੇ ਭੋਯੇ ਪ੍ਰਸੇਤ
 ॥ ਭਰਾ ਬੁਝ ਮਪੋਛ ਕਰੇ ਤੇ॥ ੧੦੯॥ ਚੋਪਈ॥ ਭਟ ਚਰ
 ਜੁਪੁਤ ਬਧਗਾ॥ ਬਰਨ ਪ੍ਰਸੇਤ ਪ੍ਰਣੇ ਪਗਾ ਛਡਿ
 ਸੈਣ ਛਡੀ ਬਪੁਲ ਯੋ॥ ਕਰਖਾ ਬਰ ਉਚਰਤ ਭੋਯੇ
 ॥ ੧੧੦॥ ਚੋਪਈ॥ ਜਿਹ ਅਰਿ ਕਲਾ ਕ੍ਰਿਪਨ ਪ੍ਰੈਗੇ॥ ਏਕੇ
 ਵੇਇ ਪੁਰਖ ਕੈ ਡੰਗੇ॥ ਦੁਐ ਮਨੁਖ ਪਰ ਕਰਤ ਪ੍ਰਗਾ॥
 ਤੁਐ ਤੋ ਤੋ ਤਛਿਨ ਕਮੇ ਚਗਾ॥ ੧੧੧॥ ਚੋਪਈ॥ ਬਹੁ
 ਕਲ ਕੀਨ ਧਮ ਸਾਨਾ॥ ਮਸਤ ਭੋਯੇ ਰੈਤ ਬਿਧਿਨ
 ਨਾ॥ ਅਧਿਕ ਪ੍ਰਸੇਤ ਧਰਨ ਪਹੋਗੇ॥ ਬੁਝ ਮੈਣ ਤੋ
 ਤਨੋਯੇ॥ ੧੧੨॥ ਚੋਪਈ॥ ਕਾਛਿ ਕ੍ਰਿਪਨ ਪ੍ਰਸੇਤੁ ਕਗਾ॥
 ਤਿਨੇ ਤੋ ਅਮਿਤ ਗਣਨ ਤਨ ਪਗਾ॥ ਛੇਲ ਪਟੁਇ
 ਕਤ ਲਬਜੇ ਵੈ॥ ਜੰਗ ਮੁਚੰਗ ਉਪੰਗ ਸੁਨ ਵੈ॥ ੧੧੩॥
 ਚੋਪਈ॥ ਗੇ ਮੁਖ ਝੰਡੁ ਰੁਮ ਪਗਾ॥ ਛੇਲੀ ਮ੍ਰਿਦੰਗ
 ਮੁਚੰਗ ਨਗਾ॥ ਬਜਤ ਭੋਰ ਭਰ ਕਹੰਤੀ ਖਲਾਕ
 ਸਿਧਨੁ ਤਜਤ ਸੁਭਟ ਸਰਤੀ ਛਨਾ॥ ੧੧੪॥ ਚੋਪਈ॥ ਭ

ਗੋਏ ਕੁੰਡਤ ਹੰ ਸ੍ਰੋਤ ਤਤਨਾ ਪ੍ਰਗਟੇ ਅਸੁਰਤ ਵਨ ਤੇ
 ਅਨਗਨਾ ਮਹਮਾਗੀ ਮਿਲਿ ਕਰਤ ਪ੍ਰਕਾਸ਼ ਤਿਨੇ ਤੇ ਪ੍ਰਗ
 ਟਤ ਅਸੁਰਤ ਜਗਾ ॥੧੧੫॥ ਚੰਪਈ॥ ਤਿਨ ਹਿਕ ਲਜ ਬ
 ਧਰਿ ਗਿਰਾਵੈ ਸ੍ਰੋਤ ਪੁਲਿਤ ਹੁ ਅੰਭੁ ਮੁਸੁਹੈ ਵੀਤ
 ਤੇ ਅਮਿਤ ਅਸੁਰ ਉਠਿ ਭਜੀ ॥ ਬਨ ਕ੍ਰਿਪਨ ਸੈ
 ਹਥੀ ਸਜੀ ॥੧੧੬॥ ਚੰਪਈ॥ ਅਮਿਤ ਕੋ ਪਕਰਿ ਸਮੁ
 ਹੰ ਸਿਧੇ ਗਾ ਸਭੈ ਕਲਾ ਛਿਨ ਇਕੋ ਮੰ ਮੰਗਾ ਤਿਨੇ ਤੇ ਸ੍ਰੋਤ
 ਤਪਸ ਬਧਿ ਹੁੰ ॥ ਸਜਤ ਭਏ ਅਸੁਰਤ ਬਧਿ ਯੁਗਾ ॥
 ੧੧੭॥ ਚੰਪਈ॥ ਦੁਰਲ ਮਚ ਜੁੰ ਪਤ ਬਧ ਟਪਟਾ ਉਡਿ ਗ
 ਏ ਬਾਜ ਚਰਣ ਭੂ ਅਪਟ ਖਟਾ ॥ ਗੋਏ ਤੇ ਹੁ ਗਗਨ ਅ
 ਪਗਾ ਏ ਕੈ ਗਹਿ ਗਯੇ ਤਹ ਪਤਗਾ ॥੧੧੮॥ ਚੰਪਈ॥ ਭਟ
 ਚਰਜਾ ਏ ਤੈ ਜਸ ਗਵੈ ॥ ਛਾਛ ਸੈਣ ਕਰ ਬਹੁ ਸੁਨੈ ਵੈ ॥ ਤਿ
 ਮਤਿ ਮਕਲ ਹਿ ਬਢੇ ਗੁਮਨਾ ॥ ਚਹਿ ਚਹਿ ਹੁੰ ਤੇ ਦੁਬ
 ਹੀ ਅੰਨਾ ॥੧੧੯॥ ਚੰਪਈ॥ ਤਿਨੇ ਤੇ ਮੰਦ ਮਾਸ ਜਬ ਪਰ
 ॥ ਗਥੀ ਗਜੀ ਬਜੀਤ ਨਧਗਾ ॥ ਕੇਤਿ ਕਭਏ ਅਸੁਰ ਬਿਕ
 ਰਗਾ ॥ ਤਿਨੇ ਕੇ ਬਰਣ ਨੇ ਕਰੇ ਸੁਧਗਾ ॥੧੨੦॥ ਚੰਪਈ॥ ਏ
 ਕੈ ਚਰਣ ਅਖਿ ਏ ਕੈ ਜਿਨਾ ॥ ਭੁਜਾ ਸਹਸ ਸਹਸ ਦੁਅੈ
 ਕੇਤਿਨਾ ਪੰਚ ਪੰਚ ਸੈ ਭੁਜ ਕੇ ਪਨੇ ॥ ਸਸਤ ਅਸਤ
 ਹਥ ਨੇ ਮੇ ਬਨੇ ॥੧੨੧॥ ਚੰਪਈ॥ ਏ ਕੈ ਚਰਣ ਏ ਕੈ ਨਿਸਾ
 ॥ ਏ ਕੈ ਏ ਕੁਯ ਭੁਮਤ ਅਕਸਾ ॥ ਅਰਧ ਮੁੰਡਿ ਮੁੰਡਿ ਤੇ ਕੇ
 ਤੇ ਸਿਗਾ ਕੇ ਸਨਧੇ ਕਿਤਿ ਕਧੇ ਏ ਫਿਗਾ ॥੧੨੨॥ ਚੰਪਈ॥

॥१२२॥ **ਚੌਪਈ** ਇਕੋਕਮਰਕੇ ਸਰਪੀਐ ॥ ਮਾਨਵਖਾਇ
 ਜਗਤਕੇਜੀਐ ॥ ਰਸਦਸਸਤਸਤੰਗਕੇਭਰਪਟਾਪੀਪੀ
 ਭਿਰਤਅਸੁਰਗਣਚਟਪਟਾ ॥ **੧੨੩॥ ਚੌਪਈ** ॥ ਬੱਜ੍ਰਬਣ
 ਬਿਛੁਆਬਿੱਖਬਰਖੈਸਸਤਅਪਗਾਉਚਨੀਚਕਤ
 ਗੁਰੁਟਸਭਕੀਨੇਇਕਸਾਗਾ ॥ **੧੨੪॥ ਚੌਪਈ** ॥ ਇਹੰਬਿ
 ਧਿਭਖੰਘੋਸੰਗਾਮਾ ॥ ਲੈਲੈਅਮਿਤਜਧਕਾਸਾਮਾ ॥
 ਮਾਕਲੋਕਪਿਤਭਿਯੋਜਬਧੀ ॥ ਅਸੁਰਅਨੇਕਬਿ
 ਰੇਰਤਬਧੀ ॥ **੧੨੫॥ ਚੌਪਈ** ॥ ਮਾਕਲਜਬਧੀਗਿਸਭ
 ਗਾਘੋਰਤਖਾਨਕਆਵਕਗਾ ॥ ਮਾਤਭਯੋਅਸੁਰ
 ਬਿਕਰਲਾ ॥ ਸਿੰਘਨਾਰਕੀਨਤਤਕਲਾ ॥ **੧੨੬॥ ਚੌ**
ਪਈ ॥ ਕੁੰਮਸਨਕਿਲਕਟੀਮੈਗੈ ॥ ਭਈਰਵਕੁੰਰੁਧ
 ਭੁੰਕੈਗੈਜੋਗਿਨਦੈਤਅਪਿਕਰਬਨੇ ॥ ਭੁਤਸਿਵਬੇ
 ਲੈਅਭਿਮਨੇ ॥ **੧੨੭॥ ਚੌਪਈ** ॥ ਝਲਰਝੰਝਝਝੇਲਾਮਿ
 ਦਗਾ ॥ ਪਟਨਗੋਰਮੁਗਮੁਚੰਗਾ ॥ ਝਮਰੁਗੁਝਗੁਰੀਕ
 ਝੁੰਝਿਪੰਗਾਨਾਇਨਫੀਰੰਬਜਤਸੁਰੰਗਾ ॥ **੧੨੮॥ ਚੌਪਈ** ॥
 ਮੁਰਲੀਕੁੰਬਾਸੁਰੰਬਾਜਤਾ ॥ ਕੁੰਝਿਪੰਗਮਿਦੰਗਾਬਿ
 ਰਾਜਤਾ ॥ ਦੁਰਭਝੇਲਕੁੰਸੁਨਈ ॥ ਬਾਜਤਭੇਲਖਿ
 ਪਰੀਲਗਈ ॥ **੧੨੯॥ ਚੌਪਈ** ॥ ਮੁਗਮੁਚੰਗਬਜੇਤੁਰੀ
 ਗਨਾਭਿਰਨਕੇਭਭਕਰਕਰਤਗਨਾ ॥ ਰਖੀਘੋਰਨਕੇਦੁ

ਰਭਰਨੀ॥ ਉਸਟਨਕੇਬਜੇਰਣਮਰਪਨੀ॥੧੩੦॥ ਚੰਪਈ
 ॥ ਕੇਤਿਕਸੁਭਟਸੁਰਨਕੇਮੇਗੇ॥ ਗਿਰਤਭੇਏਰਣਗੀਲ
 ਡਰੇਗੇ॥ ਜੇਦਪਿਪ੍ਰਣਸਮੁਹੰਤੁਐਦੇ॥ ਕਰਤੇਤਜਤ
 ਕ੍ਰਿਪਾਨਨਭੇਏ॥੧੩੧॥ ਚੰਪਈ॥ ਚਲਤਭਈਸਹਿਤਸੇ
 ਟਤਤਤਾ॥ ਜੰਧਭੇਯਕਾਣੀਅਸੁਰਨਜਗੇਸੀਸਕੇਸ
 ਜਹੰਭਈਸਵਗੇ॥ ਸੇਲਪ੍ਰਵਹਬਹਤਹਕਗੇ॥੧੩੨॥
 ॥ ਚੰਪਈ॥ ਬਜਬਿਛਜਹਬਹਮੇਨੇਕੈ॥ ਬਿਨਬਿਲ
 ਬੀਰਗੁਰਹੀਏਕੈ॥ ਸੇਲਤਰਪਟਅਧਿਕਸੁਹੰਏ॥ ਚ
 ਚਰਖੇਲਮੇਨੇਘਰਅਏ॥੧੩੩॥ ਚੰਪਈ॥ ਸੁਰਣਕੇਜ
 ਹਮੁਡਪਖਨਾ॥ ਸੇਭਤਗੰਗਭੁਮਮਹਿਨਨਾ॥ ਬਹੇਜਤ
 ਜਹੰਬਿਰਛਤੁੰਗਾ॥ ਬੇਡੇਸੇਲਸੇਲਸਤਮਤੰਗਾ॥੧
 ੩੪॥ ਚੰਪਈ॥ ਮਛਰੀਤਨਕਉਗਰੀਅਸੇਯੈ॥ ਭੁਜਭੁਜੰ
 ਗਸੀਮਨਕਹੁਮੇਯੈ॥ ਕੁਹੁਗੁਰਸੇਖਜਗਣਸੰਕਹਿ॥ ਭ
 ਕਭਕਕਹੁਘਾਇਭਕਕਹਿ॥੧੩੫॥ ਤੁੰਗਾਘਰਤਛ
 ਰਾ॥ ਜਹੰਬੀਰਬੈਗੀਬਡੀਬਰਮੇਗੇ॥ ਤਹੰਭੁਤਅਭੁਪੇਤ
 ਨਚੇਮਤੁਅਗੇ॥ ਕੁਹੰਡਕਨੀਝਕਨੀਹਕਮੇਗੇ॥ ਉਰੈਨਾ
 ਰਭੇਰਛੁਟੈਚੀਤਕੇ॥੧੩੬॥ ਭਜੰਗਾ॥ ਕੁਹੰਅੰਗਲਿਤ
 ਟਕਾਟਬਿਰਜੈ॥ ਕੁਹੰਅੰਗੁਲੀਕਟਿਕੇਰਤਨਰਜੈ॥ ਕਹੀ
 ਟੀਕਟਕੇਕਟੇਟਪੇਸੇਯੈ॥ ਕੁਹੰਬੀਰਮੇਗਿਰਭੁਮੇਯੈ
 ॥੧੩੭॥ ਤੁੰਗਾ॥ ਪਾਤਾਜਿਤੋਸੇਲਕਛੂਰਭੁਪੇਧਰੇਯੈ॥
 ਤਿਤੇਰਨੇਵਰੁਪਬੇਕੇਧਰੇਯੈ॥ ਹਤੀਓਰਚੇਰੇਬਿਖੈਅਨ

ਛੁਕੋ॥ ਮੁਹੱਕ ਪਕ ਮਾਹੀ ਮਾਹਕ ਕੇ॥ ੧੩॥ **ਭੁਜੰਗਾ॥** ਜਿਤੇ
 ਦਤ ਮਾਏ ਤਿਤੇ ਕਾਲ ਮਾਗੇ॥ ਚਹੇ ਸੁਣੇ ਕੇ ਭੁ ਮਉ ਪੈ ਪਨ
 ਗੇ॥ ਉਰੇ ਤੇਤ ਬਕੇ ਬਲੀ ਸਸਤ ਲੈ ਕੈ॥ ਦੁਹੁ ਚਰਤੇ ਮਾ
 ਹੀ ਮਾਹ ਕੈ ਕੈ॥ ੧੩੬॥ **ਭੁਜੰਗਾ॥** ਹਰੀ ਬਧ ਗੇ ਪਾਗੁ ਲਿ
 ਤੁਣ ਬਕੇ॥ ਹਰੀ ਲੇ ਕਟੀ ਲੇ ਗਜੀ ਲੇ ਨਿਸਕੇ॥ ਗਦਾ
 ਹਥ ਲੈ ਕੈ ਕਿਤੇ ਬੀ ਮਾ ਜੇ॥ ਲੇ ਮਾਨ ਕੈ ਪੈ ਗਦੁ ਮੈ ਕੈ
 ਨਭੇ॥ ੧੪੧॥ **ਭੁਜੰਗਾ॥** ਤੁਝ ਦਾ ਕਹੁ ਬੀ ਮਾ ਮੇ ਬਿ
 ਰੇ ਪਰੇ॥ ਕਹੁ ਬੇਤ ਮੇ ਖਿਗ ਬੰਤੀ ਝੇਰੇ॥ ਕਹੁ ਮੰਤਰ
 ਤੀ ਕਹੁ ਉਸਟ ਮਾਗੇ॥ ਬਿਰਾਜੈ ਕਹੁ ਨਗਨ ਖੰਡ ਕਟੇ॥
 ੧੪੧॥ **ਭੁਜੰਗਾ॥** ਕਹੁ ਬੇਲ ਖੰਡ ਗਿਰੇ ਭੁ ਮਸੇ
 ॥ ਕਹੁ ਬੀਰ ਬਨੀ ਪਰੇ ਭੁ ਮਸੇ॥ ਕਹੁ ਸੁਰ ਮਾਗੇ ਫਿਰੇ ਬ
 ਜ ਛੁਟੇ॥ ਕਿਤੇ ਛੈਲੇ ਛੇਰੇ ਕਿਤੇ ਦੁਸਟ ਲੁਟੇ॥ ੧੪੨॥ **ਚੌ**
ਪਈ॥ ਇਹ ਬਿਧਿ ਤਹੁ ਭਯੋ ਸੰਗ ਮਾ॥ ਨਿਰਖ ਤਰੇ ਵ
 ਦਾਨ ਵੀ ਬਾ ਮਾ॥ ਕਿਤੇ ਕਕਰੀ ਕਰਨ ਬਿਨ ਭੇਏ॥ ਪ੍ਰਧ
 ਤੁ ਦੁਸਟ ਨਿਪਤ ਕਹੰ ਗਏ॥ ੧੪੩॥ **ਚੌਪਈ॥** ਮਾਹੀ ਮਾ
 ਹ ਮਹਾ ਸੁਰ ਕੁਕਹਿ॥ ਕਾਢਿ ਕਾਢਿ ਤਨ ਕਹਿ ਝੁਕਹਿ
 ॥ ਬਾਜਹਿ ਛੇਲੀ ਮੁਦੰਗ ਨਗੇ॥ ਜੰਗ ਮੁਚੰਗ ਉਪੰਗ
 ਜੁਝੇ॥ ੧੪੪॥ **ਚੌਪਈ॥** ਜਿਹ ਤੁਕਲ ਬਿਸਿਖ ਕੀ
 ਮੈ॥ ਤਕਹੁ ਤਹੀ ਚੁਰਲ ਕਹਿ ਡੈ॥ ਜਾ ਪਰੇ ਪਕਿ
 ਪਾਨ ਪ੍ਰਮਤ॥ ਤਿਹ ਕਮੁੰਡ ਕਟੀ ਡਰਤ॥ ੧੪੫॥ **ਚੌ**
ਪਈ॥ ਇਹ ਬਿਧਿ ਤਹੁ ਭਯੋ ਭਯਾਨ ਕਜੁ ਪਾ॥ ਉਪ ਜੋ ਕੁਛ

ਕਲਕੇਕੁਧਾਕਿਸਨਤੋਗਹਿਅਸੁਪਛੇਗਾਕਾਢਿਕ੍ਰਿ
 ਪਾਨੈਕਹਿਤਿਡੇ॥੧੬॥ਚੰਪਈ॥ਮੇਰੇਪੇਰੇਅਧਿਕ
 ਰਾਨਵਰਨਾ॥ਫੁਕਟੁਕੁਨੈਗੇਤਿਨਕੇਤਨਾ॥ਤਉਮਰ
 ਹੀਮਰਪੁਕਰਤਾ॥ਪਾਛੇਪਾਵੈਕਨਹੀਡਰਤਾ॥੧੭॥
 ਚੰਪਈ॥ਕੇਤਿਕਧੁਮਕਰਤੋਪਾਇਲਾ॥ਗਿਸਭ
 ਏਭੁਅਪਹੁਮੈਹਇਲਾ॥ਤਉਜੁਧੇਕੇਤਿਅਗਿਨ
 ਭਜਹੀ॥ਜਬਲਗਦੁਸਟਪਾਣਨਹੀਤਜਹੀ॥੧੮॥ਚੰ
 ਪਈ॥ਗੁਜਗੇਠਨੈਕਿਤੇਸੰਭੇਗਾਕੇਤਿਕਸਕੇਬਨ
 ਪੁਰੈਗਾ॥ਕਿਤੇਤਮਕਿਰਣਤੁਗਿਨਚਵੈ॥ਚਟਪਟਸੁ
 ਭਟਜੁਫੁਰਣਜਾਵੈ॥੧੯॥ਚੰਪਈ॥ਕਿਤਿਕਤਮਕਿ
 ਰਣਤੁਗਿਨਚਵਤਾ॥ਮਰਮਰਪੁਨਕਿਤਿਕਉਧਾਵ
 ਤਾ॥ਮੰਗੋਮਹਕਲਸੋਜੁਧਾ॥ਤਉਮੈਅਧਿਕ
 ਚਿਤਮਹਿਕੁਧਾ॥੨੦॥ਚੰਪਈ॥ਜੇਤਿਕਸਭਟਕੇਪ
 ਕਰਿਅਏ॥ਮਹਕਲਤੇਸਕਲਖਪਏ॥ਤਿਨਕੇਮੇ
 ਰਮਸਭੁਅਪਗਾ॥ਬਹੁਅਸੁਰਣਤੋਂਬਪੁਰਾ॥੨੧॥
 ਚੰਪਈ॥ਮਹਕਲਤੇਈਵਏਖਪਏ॥ਸੁਣਤੋਂਸੋ
 ਪ੍ਰਥੀਰਹੀਛਾਇ॥ਤਿਤੇਤਮਮਿਤਅਸੁਰਉਠੇਛੁ
 ਕਾ॥ਮਰਹੀਮਰਦੇਸੋਦਿਸੁਕੇ॥੨੨॥ਚੰਪਈ॥ਕੇਤਿ
 ਨਕੀਬਹਿਨਕਦਿਡਗਾਕਰੇਰੁੰਡਬਿਨੁਮੁੰਡਜਾਨਾ॥
 ਕੇਤਿਕਚੀਰਅਧੇਅਧਰੇਗਾਨਚਤਭੁਤਪ੍ਰਤਮਤ
 ਵੇਗਾ॥੨੩॥ਚੰਪਈ॥ਜੇਤਿਕਿਸਿਬਹੀਕ੍ਰਿਪਨਾ॥

ਅਰਧਅਰਧੁ ਜੈਗੋਵਿਪੁਅਨੋਗਜਚਜੀਲੇਤਤ
 ਕੁੰਭੁਪਗਾਸੁੰਬਨਸਬਰਸੁਨਾਅਵਨੀਤਗ॥੧੫੩॥
 ੧੫੩॥ ਗਿਗਿਗਪੋਕੁੰਘਾਇਲਗਨਾਭਾਜੋਲ
 ਕੇਈਹੋਇਬਿਮਨਮਨਾ॥ਝਮਕਤਕਹੀਅਸਿਨਕੀ
 ਧਗਾਭਭਕਤਹੰਡਮੁੰਡਬਿਕਰਗਾ॥੧੫੪॥ਭਾਜੰਗ
 ਤਹੰਜੁਧਮਚਮੁੰਬੀਰਬੇਤੀ॥ਬਿਰੇਘੋਬੀਰ
 ਬਿਰਓਬਿਚੇਤੀ॥ਕੁੰਡਮੁੰਡਹਡਹਸਬਰਬ
 ਜੋਸੁਨੇਦੀਹਰਨਵਨਕੇਰਧੁਭਾਜੋ॥੧੫੫॥ਭਾ
 ਗਾ॥ਕੁੰਡਸੰਖਭੇਰੀਬਜੋਤਲਭਗੋ॥ਕੁੰਡੇਣਬੀ
 ਨਪਲਓਅਉਨਗੋਗਾ॥ਕੁੰਡਾਇਨਫੰਗੀਐਨਾਦ
 ਐਸੋ॥ਬਜੋਘਰਬਾਜਪਲੈਕਲਜੋਸੋ॥੧੫੬॥ਭ
 ਜੰਗਾ॥ਕੁੰਡੈਨਤੁਰੇਨਗੋਗਮਿਰਗੋ॥ਕੁੰਡਾਸੁਗੀਬੀ
 ਨਬਾਜੋਸੁਗੋ॥ਕੁੰਡਾਗਲਤਹੰਗਬਾਜੋਬਜਾਵੈ
 ॥ਕੁੰਡਾਗਤਹੰਗਨੀਕੇਸੁਹਵੈ॥੧੫੭॥ਭੁਜੰਗਾ॥ਕੁੰ
 ਝੰਝਬਾਜੋਕੁੰਡਤਲਐਸੋ॥ਕੁੰਡੇਣਬੀਣ
 ਪਲੈਕਲਜੋਸੋ॥ਕੁੰਡਾਝੰਗੀਨਾਇਨਦੈਮਿਰ
 ਗੋ॥ਕੁੰਡਾਸੰਗੀਉਮੁੰਚੰਗੋਉਪਗੋ॥੧੫੮॥ਭੁਜੰਗ
 ॥ਕੁੰਡਾਗਜਕੈਕੁੰਭੁਜੰਭੁਪਠੇਕੋ॥ਕੁੰਡੀਰਬੀ
 ਰਾਨਕਰਹੋਕੋ॥ਕਿਤੇਅਸਤਅਉਸਸਤਲੈ
 ਲੈਚਲਾਵੈ॥ਕਿਤੇਚਮਲੈਚੇਟਤਕੀਬਚਵੈ
 ॥੧੫੯॥ਭੁਜੰਗਾ॥ਕੁੰਡਮੁੰਡਸੋਕੁੰਡਮੁੰਡਬਕੋ॥ਕੁੰ

[illegible]

ਤੈਕੈਂਹੀਦਤਚੈਥੈ॥ ਕਿਤੇਮੁਛਾਐਠੈਕੈਤੇਪੰਗਦਾਥੈ॥
 ॥੧੬॥ **ਕੀਰਾਨੀ**॥ ਦੁਹੁਓਗਾਜੇਜੈਥੈਛੰਤਪਗੀਮਚੇ
 ਲਹਗਾਛੈਪਗੀਮਭਗੀ॥ ਮਹਕੈਪਕੈਬੀਭਗੀਓ
 ਚੈਕੈਲਗੇਰਹਮੇ॥ ਘਾਇਗਾਛੈਭਭੈਕੈ॥ ੧੬੪॥ **ਕ**
ਜੰਗਾ॥ ਕੁੰਕੁੰਨਲਕਰਮੁਡਿਓਗੈਜੈ॥ ਲਖੇ
 ਮੁੰਗਮਲਾਤੁਕੈਮੁੰਡਲਜੈ॥ ਕੁੰਕੁੰਨਪੁਮਪੁਮੈਧਰੇ
 ਭੁਮਭਗੀ॥ ਮਨੈਸਿੰਧੈਠੈਲਗੈਜੰਗਤਗੀ॥ ੧੬੫॥ **ਤ**
ਜੰਗਾ॥ ਤਹੁਸੁਲਕੀਕੁਲਾਪਗੀਓਗੈਜੈ॥ ਲਖੈਅਸਟ
 ਨਦੀਖਨਕੈਰਹਪੁਭੈਜੈ॥ ਤਹੁਬੰਦਬਾਜੀਥੈਯੋ
 ਕੈਜੈਸੋਲਸੈਮੰਤਰੰਤੀਮੁਹਸੈਲਕੈਸੋ॥ ੧੬੬॥ **ਤ**
ਜੰਗਾ॥ ਧੁਜਾਓਗਾਛੈਮੰਥੋਜਤਅੰਸੋਲਸੈਰੰ
 ਭਪੰਤੀਥਿਨਪੰਤੈਜੈਸੋ॥ ਕੁੰਕੁੰਨਤਮੰਥੋਜਾ
 ਤਕਟਾ॥ ਮਨੈਠੈਸੇ॥ ਬਸੈਬਸਤਛਟ॥ ੧੬੭॥
 ॥ **ਕੀਰਾਨੀ**॥ ਕੁੰਬਹਕਟੀਥੈਯੋਥੈਅੰਸੋਲਸੈਰੰ
 ਚਬਕਤਨਕੈਨਗੈਜੈਸੋ॥ ਚੜ੍ਹੇਬੀਭਗੀਥੈਯੋ
 ਜਤਮੋਗਾ॥ ਸਨਹੀਨਕੈਸੁਅਧਰੈਪਧਰੇ॥ ੧੬੮॥
ਜੰਗਾ॥ ਕੁੰਬੋਲਖੰਡਿਥੈਯੋਜਤਮੋਗਾ॥ ਮਨੈਏਕੈਕੈਕੈ
 ਮਛਹੁਐਪਧਰੇ॥ ਤਹੁਪਾਗਛੁਟੇਥੈਯੋਜਤਅੰਸੋ
 ਮਨੈਤੀਸਥਿਖਾਮਨਕੈਨਗੈਜੈਸੋ॥ ੧੬੯॥ **ਕੀਰਾਨੀ**
 ਛੁਖੀਛੁਗਾਮੇਕਟੀਓਗੈਜੈ॥ ਲਖੇਖੰਗਥੈਕੈਥੈ
 ਫੀਨਗਲਾਜੈ॥ ਕੁੰਚਮਕਟੇਗਿਰੇਸਸਤਅਸੈ

ਕੁੰਬੀਰਬਜੀਥੇਜਾਤਬਸਤੈ॥੧੧੫॥ਕੁੰਬੀਰਬਜੀ
 ਚਲਕੈਕੋਹਰੀਦੈਤਢੁਕੇ॥ਚੁੰਓਗਾਜੇਮਹਾਕਾਨਾ
 ਕੇ॥ਕਿਤੇਕੋਪਕੈਮਸਤ੍ਰਅਸਤ੍ਰਚਲਵੈ॥ਕਿਤੇਸੰਖ
 ਅਉਭੀਮਭੇਗਬਜਵੈ॥੧੧੬॥ਕੁੰਬੀਰਬਜੀ
 ਥੇਲੀਨਗੋਬਜੈਕੈ॥ਚਲੇਦੁੰਦੀਤਜੀਅਉਕੈਸੁਨੈਕੈ
 ॥ਮਚੈਕੋਪਕੈਸੁਓਸਟਗੀਰਮਾਮੇਮਨੇਬਜਵੈਦੇਲਖੇ
 ਲਾਲਤਮੇ॥੧੧੭॥ਕੁੰਬੀਰਬਜੀਕਿਤੇਬੀਰਬਕੋਧੋਲਾਲ
 ਬਾਨੇ॥ਕਿਤੇਸਿਅਮਅਉਸੇਤਕੀਨੇਨਿਸਨੇ॥ਕਿਤੇ
 ਹਗਿਤੇਯੋਪੀਤਬਾਨੇਸੁਓ॥ਹਰੀਦੁੰਗਬਾਧੀਚਲੇਖੇ
 ਤਮੇ॥੧੧੮॥ਕੁੰਬੀਰਬਜੀਕਿਤੇਛਾਲਛਾਪੈਕਿਤੇਚੇਟ
 ਓਟੈ॥ਸੁਭੈਅਨਜੁਏਭਜੈਕੋਟਕੋਟੈ॥ਕਿਤੇਸੁਲਾਅ
 ਓਸੈਹਥੀਖਿਗਖਿਲੈ॥ਕਿਤੇਪਾਸਅਉਪਸਲੈਪਾ
 ਵਪਿਟੈ॥੧੧੯॥ਕੁੰਬੀਰਬਜੀਕਿਤੇਪਾਥਰਡਕੈਤਜੀ
 ਯੋਪੈ॥ਚੜ੍ਹੇਚਗਜਮੇਕਿਤੇਤਜੀਯੋਪੈ॥ਕਿਤੇਮੰਤ
 ਦੇਤੀਨਓਪੈਬਿਗਜੈ॥ਮਨੇਬਗਟਸੇਚੜ੍ਹੇਇੰਦੁਲ
 ਜੈ॥੧੨੦॥ਕੁੰਬੀਰਬਜੀਕਿਤੇਧੰਚਰੇਹਰੈਗੀਬਿਗਜੈ॥ਕਿ
 ਤੇਗਰਧਭੇਪੈਚੜ੍ਹੇਸੁਗਜੈ॥ਕਿਤੇਰਨਵੈਪੈਚੜ੍ਹੇ
 ਤਭੇਗਾਚੁੰਓਗਾਜੇਸੁਦੈਕੈਨਗੇ॥੧੨੧॥ਕੁੰਬੀਰਬਜੀ
 ਤੇਮਹਿਖੀਪੈਚੜ੍ਹੇਦੈਤਢੁਕੇ॥ਕਿਤੇਸੁਰਗਸੁਅਗੁ
 ਐਅਨਭੁਕੇ॥ਕਿਤੇਭੇਡਵੈਪੈਚੜ੍ਹੇਦੁਸਟਭੇਗਾ
 ਚੁੰਓਗੇਤਮਾਮਸੈਪੁਕੇ॥੧੨੨॥ਕੁੰਬੀਰਬਜੀ

ਕਿਤੇ ਸਹਿਪਿ ਅਸਵਰੁ ਅੰਕੈ ਸਿਧ ਏ॥ ਕਿਤੇ ਬਾਪ ਅ
 ਮਰੁ ਅੰਦੁ ਸਟ ਅਏ॥ ਕਿਤੇ ਚੀ ਤਯੈ ਚੜ੍ਹੇ ਕੋ ਪਕੈ
 ਕੈ॥ ਕਿਤੇ ਚੀ ਤਯੈ ਚੜ੍ਹੇ ਤੇ ਜਤੈ॥ ੧੮੩॥ ਕਾਜੰਗਾ॥ ਕਿ
 ਤਚਕਚੰਪੂ ਚੜ੍ਹੇ ਕਾ ਕਬਾਹੀ॥ ਅਰੁ ਤਨਕੇ ਸੁਆਰ
 ਕੇ ਤੇ ਸਿਪਾਹੀ॥ ਕਿਤੇ ਬੀਰ ਬਾਨੀ ਚੜ੍ਹੇ ਬਿਰਧ ਗਿਧੀ॥ ਮ
 ਨਾਧਿਆਨ ਲਗੇ ਲਸੈ ਸੁਧ ਸਿਧੈ॥ ੧੮੪॥ ਕੁਜੰਗਾ॥ ਹਠੀ
 ਬਾਂਧਿ ਗੋਧ ਗੁਲਿ ਤੰਨ ਬਕਾਸ ਜੀ ਲਿਕਟੀ ਲੇਹੀ
 ਲੇ ਨਿਸੇਕਾ ਮਹਾ ਜੁਧ ਸਾਲੀ ਭਰੇ ਕੋ ਪਭਗੋ॥ ਚੁੰਓ
 ਰੇ ਤੇ ਅਭੁਜਿਯੋ ਚੀ ਤਕੇ॥ ੧੮੫॥ ਕੁਜੰਗਾ॥ ਬੰਡੇ
 ਤਕਾ ਚੇਚਲੇ ਕੋ ਪਭਗੋ॥ ਲਏ ਹਥ ਮੇ ਪੰਥ ਪੰਡੀਓ
 ਪੇਗਾ॥ ਕਿਤੇ ਸੁਲਸੈ ਬੀਸੁ ਅਹਾ ਬਲੀਨੇ॥ ਮੰਡੇ ਅਨ
 ਮਹੁ ਮਹਾ ਸਕੀਨੇ॥ ੧੮੬॥ ਕੁਜੰਗਾ॥ ਹਠੀ ਹੰਕਿਰ ਕੈ
 ਉਠਵੈ ਤੁਹੰਗੈ॥ ਮਹਾ ਬੀਰ ਬਾਨੀ ਕੇ ਜਗੇ ਜਗੇ ਜਗੈ॥ ਸੁ
 ਅਸੰਗ ਲੀਨੇ ਅਤਿ ਅੰਤੀ ਪਰੰਤੀ॥ ਮਚੇ ਅਨ ਕੈ ਕੈ
 ਕੋਭਛੰਤੀ॥ ੧੮੭॥ ਕੁਜੰਗਾ॥ ਕੁੰਬੀਰ ਬੀਰ ਲੋਹੇ ਸਮ
 ਤਧੀ॥ ਮਨੇ ਕਾਛ ਕਾਛੇ ਨਚੈ ਨਿਰਤ ਕਾਗੀ॥ ਕੁੰਬੂ
 ਰਸੰਗੋ ਪਏ ਭਾਤ ਅੰਸੇ॥ ਚੜ੍ਹੇ ਬਾਂਸ ਬਾਜੀ ਗੋ
 ਜੂ ਨਜੈ ਸੇ॥ ੧੮੮॥ ਕੁਜੰਗਾ॥ ਕੁੰਬੂ ਅੰਗ ਭੰਗੈ ਗਿਰੇ ਸਮ
 ਤੰ ਅਸਤੈ॥ ਕੁੰਬੂ ਬੀਰ ਬਾਜੀ ਨਕੇ ਬਸਤੈ॥ ਕੁੰਬੂ
 ਦੇਪਟ ਕੇ ਗਿਰੇ ਪਟੁਟੇ॥ ਕੁੰਬੂ ਬੈਰ ਅਭੁਨ ਕੀ ਭੰਤ
 ਫੁਟੇ॥ ੧੮੯॥ ਚੌਪਈ॥ ਇਹ ਬਧ ਬੀਰ ਬੇਤ ਬਿਕ

ਬਰਮ

ਹਲਾਮਾ ਚਤੁਰਯੋਮਾ ਨੇਤਿ ਹੰਕਲਾਮ ਹੰਕਲਾਕ
 ਛੁਤੁਤ ਬੋਕੇ ਪੋਪੁ ਹਿਮਪਾ ਵਗਾਏ ਕਰੋ ਮੋਪੋ ॥੧੫੭॥ ਚੰਦ੍ਰ
 ਈਮੋ ਹਨਾਮ ਕੋ ਕੇਤਮੋ ਹਿਤ ਕਗਾ ਬਰਣਾ ਸਤੁ ਭਏ ਪ੍ਰ
 ਟਿਕਿਤਿ ਹਗਾ ਪਾਵਕਾ ਸਤੁ ਭਏ ਅਮਿਤ ਜਗੇ ਈਮੋ
 ਤਸੁ ਭਟਮਿ ਤੇ ਲੋਕ ਪਠਾਏ ॥੧੫੮॥ ਚੰਦ੍ਰਪਦਾ ਜਪਯ
 ਮਹਾ ਕਲਾ ਅਮਿਤ ਗਾਇਕ ਸੁਭਟ ਤੇ ਦੁਐ ਕਰਤਾ
 ਗਾਜ ਉਦੁਐ ਨਰਪ ਰਤੁਕ ਅਮਿਤ ਗਾਚਰ ਰਤੁਕ ਤਿਨ
 ਦੁਐ ਕੋ ਕਰਾ ॥੧੫੯॥ ਚੰਦ੍ਰਪਦਾ ਕੋਤਿ ਕਪਰ ਸੁਭਟ ਬਿ
 ਲਲਾਹੀ ਜੰਝੁਕ ਗਿਧਮਾ ਸਲੋਜਾਹੀ ॥੧੬੦॥ ਰਵ
 ਅਨ ਕਪੁਭ ਭਕੇ ਗੋ ਕਪੁ ਮਸਾਨ ਕਿਲਕਟੀ ਮੋਗੈ ॥
 ੧੬੧॥ ਚੰਦ੍ਰਪਦਾ ਕਿਤਿ ਕਸੁਭਟ ਅਨਹੀ ਛੁਕਾਂ ਮਾ
 ਹੀ ਮਰਦ ਸੇਵਿ ਸਕ ਕੈ ਮਹਾ ਕਲਾ ਪਰੋ ਜੋ ਬਿਲ
 ਕਰਹੀ ਕੋਠਿ ਤੇ ਹਏ ਪਰਣ ਗਿਰ ਪਰਹੀ ॥੧੬੨॥ ਚੰ
 ਪਦਾ ॥ ਚੰਦ੍ਰਪਦਾ ਅਸੁਰ ਅਪਗਾ ਮਹਾ ਕਲਾ ਕ
 ਹਰਤ ਪੁਰਗਾ ਤੇ ਵਹਏ ਕਰੁ ਪਦੁ ਅਜਾਹੀ ਮਹਾ
 ਕਲਾ ਕ ਮੰਧਿ ਸਮਹੀ ॥੧੬੩॥ ਚੰਦ੍ਰਪਦਾ ਜਿਮ ਕੋਈ
 ਬਾਗਿ ਬਾਗਿ ਪਰਿ ਮੋਗੈ ਤੇ ਲੀਨ ਤਿਹ ਮਾਝੁ ਸੁਧੈ ਗੈ
 ਪੁਨੇ ਕੋਈ ਤਹਿਨ ਸਕਤ ਪਛਾਣੀ ॥੧੬੪॥ ਗਿਲਾ ਅ
 ਹਿਕਿ ਮੋਗਾਹੀ ॥੧੬੫॥ ਚੰਦ੍ਰਪਦਾ ਇਹ ਬਿਧਿ ਭਏ ਸ
 ਸਤੁ ਜਬ ਲੀਨਾ ਅਸੁਰ ਨੇ ਕਪ ਅਮਿਤ ਤਬ ਕੀ
 ਨਾ ਕਪਤ ਅਧਿਕ ਚੰਤ ਮੋਭਏ ਸਸਤੁ ਅਸਤੁ

ਲੈਧਾਇਭੇਏ॥੧੨੭॥ ਚੰਪਈ॥ ਜੁਆਲਤਜੀਕਰਕੇ
 ਪਨਿਸੰਚਗ॥ਤਿਨਤੋਭੇਏਪਠਨਪੁਨਖਧਗ॥ਪੁ
 ਨਮੁਖਤਉਲਕੇਜੋਕਾਢਾਤੋਮੁਗਲਉਪਜੳ
 ਏਠ॥੧੨੮॥ ਚੰਪਈ॥ ਪੁਨਰਿਸਤਨਤਿਨਸ੍ਰਸ
 ਨਿਕਗ॥ਸਈਅਰਸੇਖਭਏਰਿਸਵੇਗ॥ਧਏਸਸ
 ਤਅਸਤਕਰਲੈਕੈ॥ਤਮਕਿਤੇਜਗਣਤੀਨਚੈ
 ਕੈ॥੧੨੯॥ ਚੰਪਈ॥ ਖਾਨਪਠਨਢੇਕਰਿਸਕੈਕੈਕਿਪੁ
 ਕ੍ਰਿਪਨਨਗਨਕਰਲੈਕੈ॥ਮਹਕਾਨਕੈਕਰਤਪੁ
 ਗਾਏਕਨਉਪਰਤੋਮਉਖਗ॥੨੦੦॥ ਚੰਪਈ॥ ਅ
 ਮਿਤਖਨਕਰਕੋਪਸਿਧਗ॥ਮਰਕਰਭਏਸਕਲਮ
 ਤਵੇਗ॥ਉਮੋਡਅਮਿਤਮਲੇਛਨਕੇਗਨ॥ਤਿਨ
 ਕੇਨਾਮਕਹਤਤੁਮੋਸੋਭਨ॥੨੦੧॥ ਚੰਪਈ॥ ਨਰਭ
 ਨਭਭਭਭਖਨਾ॥ਖਾਨਨਿੰਗਭਭੰਗਜੁਅਨਾ॥
 ਅਉਰਭਭੰਗਖਨਰਣਧੰਯੋ॥ਅਮਿਤਸਸਤਕ
 ਰਲੀਏਸਿਧਯੋ॥੨੦੨॥ ਚੰਪਈ॥ ਬੈਰਮਖਾਨਬਹ
 ਰਖਨਾ॥ਬਲਵਭੰਖਨਬੰਡੇਸੁਰਗਿਅਨਾ॥ਰੁਸ
 ਤਮਖਾਨਕੋਪਕਰਚਲੇ॥ਲੀਨੇਅਮਿਤਸੈਨਸੰ
 ਗਭਲੇ॥੨੦੩॥ ਚੰਪਈ॥ ਹਸਨਖਾਨਹੁਸੈਨਖਾਨ
 ਭਨਾ॥ਖਾਨਮਹਮਦਲੈਮਲੇਛਗਨਾ॥ਸਮਸਖਾਨ
 ਸਮਸੇਰਖਨਾ॥ਚਲੇਪੀਸੁਕਰਦਤਜੁਅਨਾ॥੨੦
 ੪॥ ਚੰਪਈ॥ ਅਵਤਰੀਕੀਯੋਬਣਪੁਰਗਾਮਹਕ

ਲਕਤੰਚਤਸੰਧਾਗਾਮਹਕਲਸਮਚਲਤਨਿਰੋ
।।ਤੁਕਸਹੰਸਪਿਥੀਕਰਿਭੇਗੇ॥੨੦੫॥ਚੰਪ੨੨॥ਭੇਗਸਤਸਤ
ਤੁਕਪਿਥੀਕਗਾਮਹਕਲਕਰਕਪਮਮਿਤਸਗਾਇਕ
ਇਕਸਹਤਨਬਹੁਰਪੁਰੇਗਾਗਿਰੇਪਠਨਸੁਭਮਮਭੇਗੇ॥੨੦੬॥
ਚੰਪ੨੩॥ਕਟਿਨਿੰਗਕਰਕਪਮਮਿਤਸਗਾਮਮੇਰੇਮਮਿਤ
ਭੁਕਭੁਕਥੰਸਗਾਥਨਭੁਕਥੰਗਬਹੁਰਪੁਰੇਗਾਚਿਖਤ
ਚਰਣਸਿੰਧੁਜਯੇਗੇ॥੨੦੭॥ਚੰਪ੨੪॥ਨਰਕਥੰਗੈਰਤਥੰਮ
ਗਾਥਲਵੰਭਥੰਕਸੀਸਉਤਗਾਸੇਰਥਨਕਟਿਤੇਕ
ਟਰਿਯੋ॥ਬੈਰਮਥੰਗਹਿਕੇਸਪਛਰਿਯੋ॥੨੦੮॥ਚੰਪ੨੫॥
ਪੁਨਕਰਕੇਪਬਹੁਰਥਨਾਛੇਰੇਤਥੈਬਿਸਿਖ
ਰਿਸਨਾ॥ਮਹਕਲਕਪਿਬਨਪੁਰੇਗਾਗਿਰਿਯੋਕਹ
ਲੇਲਰੇਬਿਚੇਗੇ॥੨੦੯॥ਚੰਪ੨੬॥ਇੰਬਿਧਿਤਨੀਪਠ
ਨੀਸੈਨਾ॥ਮੁਗਲਨਪਰਮੰਧਿਕਛੁਭੈਨਾ॥ਛਿਨਇਕਮੇ
ਕਹੁਸੁਭਟਗਿਰੇਯੋ॥ਜਨੁਇੰਦ੍ਰਪਰਬਤਸੇਧਯੇ॥੨੧੦॥
ਚੰਪ੨੭॥ਬੈਰਮਥੰਗਮੁਗਲਕੇਮਗਾਯੁਸਛੇਗਕਟਿ
ਤੇਕਟਿਭਗਾਤਹਰਬੈਗਟਿਕਸੰਗਮਾ॥ਅੰਤਗਿਰਿਯੋ
ਭਿਕਰਦੁਐਜਾਮਾ॥੨੧੧॥ਚੰਪ੨੮॥ਨੁਰਬੈਗਬਹੁਰਿਸ
ਮਰਿਯੋ॥ਅਰਿਲਬੈਗਹਿਬਹੁਰਪੁਰਿਯੋ॥ਤੰਮਿ
ਤਤਈਮਲੇਛਵੀਸੈਨਾ॥ਅਯੁਧਸਕਹਥਕੇਈਲੈ
ਨਾ॥੨੧੨॥ਚੰਪ੨੯॥ਭਜੇਪਠਨਮੁਗਲਹੁਭਜੇ॥ਸਈਖ
ਰਆਨਟਸੇਦਿਸਗਾਜੇ॥ਛਿਰੇਪਠਨਬਿੰਮਨਜੇਭਯੋ॥ਬ

ਤੁਹਾਨੁ ਖਟੈ ਕਰਤ ਗਏ॥ ੨੧੩॥ ਚੌਪਈ॥ ਆਵਤੀ
 ਉਸੈ ਨ ਖੰਜੁ ਣਾ॥ ਹਸਨ ਖੰਸਨ ਮੁਖੁ ਧ੍ਰੁਵੁ ਣਾ॥ ਬਹੁ ਮ
 ਹੰਮਰ ਖੰਟਾਹਿ ਮਾਹਿ॥ ਜਾਨੁ ਕਸਲਾਭ ਦੀਪ ਮਹਿ ਪ
 ਰਿਯੋ॥ ੨੧੪॥ ਚੌਪਈ॥ ਸੈਰੁ ਸੈਨ ਕੇ ਪਕਰ ਗਰਜੋ॥ ਜਾ
 ਫਰੈ ਸੈਰਹੁ ਨਹੀ ਬਹਜੋ॥ ਲੈ ਪੁਜੈ ਤਬ ਨਤਿ
 ਮੋਗਾ ਭਏ ਲੀਨ ਨਹੀ ਬਹੁ ਗਨਿ ਤੋਗੇ॥ ੨੧੫॥ ਚੌਪਈ॥
 ਬਹੁ ਹੰਮਿ ਤੋ ਕੇ ਪਕਰ ਕਰੈ॥ ਛੇਡੇ ਬਿਸਿਖ ਪੁ
 ਥਕ ਰਧ ਕਰੈ॥ ਛੁਟਤ ਭਏ ਸਲਾਭ ਕੀ ਜਿ ਮਸਗਲੀ
 ਨ ਭਏ ਨਹੀ ਲਖੇ ਦਿਗਨ ਕਰੇ॥ ੨੧੬॥ ਚੌਪਈ॥ ਇਹ ਬਿ
 ਧਿ ਮਾਹਿ ਸਈ ਅਰੀ ਸੈਨਾ॥ ਸੇਖ ਛੇਜ ਤਾਜੀ ਬਿਨੁ ਚੈ
 ਨਾ॥ ਮਹਾ ਕਲਾਜ ਬਭੋ ਜੇ ਨਿਤੋਗੇ॥ ਬਿਸਿਖ ਕੇ ਪਨਹੀ
 ਤਿਨੈ ਪੂਰੇ॥ ੨੧੭॥ ਚੌਪਈ॥ ਬਹੁ ਹੰਮਿ ਸੇਖ ਭਹਿਲਾ
 ਜਾ॥ ਲੈ ਲੈ ਸਸਤ ਅਸਤ ਸਭ ਸਾਜਾ॥ ਜਿ ਮਮਿ ਗਬ
 ਧੀ ਮਿਗਧ ਤਿ ਕੋਤ ਕਹੀ॥ ਝਖਿ ਝਖਿ ਗਿਰਤ ਮਾਗਹੀ
 ਸਕਹੀ॥ ੨੧੮॥ ਚੌਪਈ॥ ਸੇਖ ਛਹੀ ਰਹਤ ਬਕਲਾ
 ॥ ਸੇਖ ਉਜੈ ਨਹਤ ਬਿਕਰਲਾ॥ ਸੇਖ ਅਮਨੁ ਲਹੁ
 ਨ ਮਾਹਿ॥ ਸੇਖ ਵਲੀ ਕੋ ਸੈਨ ਸੰਘਾਹਿ॥ ੨੧੯॥ ਚੌ
 ਪਈ॥ ਤਿਲਾ ਤਿਲਾ ਪਾਇ ਸੁਭਟ ਕੁੰ ਕੇਗਾ॥ ਚਰਮ ਬ
 ਰਮਰਣ ਮੇ ਕੁੰ ਝੇਗਾ॥ ਭਖਿ ਭਖਿ ਉਠੈ ਸੁਭਟ ਕੁੰ ਕੁੰ ਪ
 ॥ ਦੁਹਣ ਮੇ ਚੈ ਅਸਤ ਜੁੰ ਪਾ॥ ੨੨੦॥ ਚੌਪਈ॥ ਕੁੰ ਕਰੈ
 ਪਛਿਰਤ ਮਿਰਚਿਨਾ॥ ਕੁੰ ਸੁਭਟ ਗਹਿਰੈ ਤਨ ਤਿ

॥ ਰੰਗ ਰੰਗ ਕਰਤ ਹਿ ਪੁਕਰੈ ॥ ਮਹਾ ਕਲਾ ਜਿਨ ਹੋ ਮੈ ਸੰਘ
 ਗੈ ॥ ੨੨੧ ॥ ਚੰਦ੍ਰਾ ॥ ਕੁੰਊ ਅਨੰਤ ਕਰਤ ਕਰੈ ॥ ਕੁੰਊ ਮ
 ਸਨ ਕਿਲ ਕਟੀ ਮੈ ਗੈ ॥ ਭੂਤ ਪਿਸਾਚ ਨ ਚੈ ਬੈਤ ਲਾਇ
 ਰਤ ਛਿਮਤ ਬੀਰਨ ਕਰੈ ਬਲਾ ॥ ੨੨੨ ॥ ਚੰਦ੍ਰਾ ॥ ਏਕ ਅੰ
 ਛ ਏਕ ਹੀ ਬਹਾ ॥ ਏਕ ਚਰਣ ਅਰਧ ਸਨਹਾ ॥ ਇਹਾਂ ਦੇ
 ਪਿਸੁ ਭਵ ਬਿਕਟ ਹਨਿ ਡੋਗਾ ॥ ਪਵਨ ਬਲੀ ਜਨੁ ਭੂਖ
 ਉਖਾਗੈ ॥ ੨੨੩ ॥ ਚੰਦ੍ਰਾ ॥ ਜਿਹ ਅਰਿਕ ਲਾਕਿ ਪਨ ਬ
 ਹੀ ਸਿਗਾ ॥ ਤਿਨੇ ਕਹੀ ਨ ਜੀਵ ਕਰ ਛਿਗਾ ॥ ਜਾਨੈ ਕਲਾ
 ਬੜਗ ਛੁਐ ਗਯਾ ॥ ਅਰਧੈ ਅਰਧ ਛਿਨ ਕਮ ਹਿਭ
 ਯਾ ॥ ੨੨੪ ॥ ਚੰਦ੍ਰਾ ॥ ਬਹੀ ਜਾਹਿ ਸਿਰ ਸਰਕ ਸਰਹੀ ॥
 ਤਕਰਾ ਸੀਸੁ ਐ ਏਹੀ ॥ ਜਾ ਕੈ ਬਨ ਕਲਾ ਕਲਗਾ
 ॥ ਤਕੈ ਪੁਨ ਪੁਨ ਲੈਭਾਗਾ ॥ ੨੨੫ ॥ ਚੰਦ੍ਰਾ ॥ ਮੁਰਬ ਜਤ
 ਦੁਭਿਰਿ ਸਐਸੈ ॥ ਜਨੁ ਕਪੁਲੈ ਕਲੈ ਕੈ ਸੈਸੈ ॥ ਗੋਮੁਖ
 ਏਣੁ ਰਤੁਰ ਅਪਗਾ ॥ ਛੋਲਾ ਮਿਦੰਗੁ ਮੁਚੰਗਾ ਜਗਾ ॥ ੨੨੬
 ॥ ਚੰਦ੍ਰਾ ॥ ਘੋਰ ਅਯੁਧ ਨ ਇਹਾ ਬੇਧਿ ਭੋਯੈ ॥ ਜਿਹ
 ਕੇ ਪਸਨ ਕਿਨੂੰ ਲਯੈ ॥ ਜੇ ਤਿਕ ਅਸੁ ਸਮਲੇ ਛਉ
 ਪਜਾਏ ॥ ਮਹਾ ਕਲਾ ਛਿਨ ਬੀਚ ਬਪਾਏ ॥ ੨੨੭ ॥ ਚੰਦ੍ਰਾ
 ਈ ॥ ਬਹੁ ਰਿਅੁ ਸੁਰਕੁ ਪਿਤ ਅਤਿ ਭੋਯੈ ॥ ਅਮਿਤ ਅ
 ਸੁਰਭਿ ਪਰ ਜਿਤ ਭਯੈ ॥ ਗੁਲੀ ਕਰਲ ਬਿਰਿ ਤੇ ਕਸੀ
 ਭਨਾ ॥ ਘੋਰ ਦੁੜ ਅਰੁ ਸੁਲ ਤੇ ਲੇਚਨਾ ॥ ੨੨੮ ॥ ਚੰਦ੍ਰਾ
 ॥ ਗਰਧ ਭੋਕੇ ਤਸਹਿ ਪੁਪ ਜਨਮਾ ॥ ਅਗੁਲ ਨੇ ਰੁਝਿ

ਜਸੰਗ੍ਰਮ॥ ਅਸਿਧੁਜਨਿਗਥਿਅਸੁਰਉਪਜੇਰਣ
 ॥ ਮਰਤਭਯੋਦਨਵਨਕੇਗਣ॥ ੨੨੪॥ ਚੌਪਈ॥ ਅ
 ਸਿਧੁਜਕੇਪਅਧਿਕਕਹੱਕਗਾ॥ ਸੈਨਦਨਵਨਕੇਰਣ
 ॥ ਗਾ॥ ਭੰਤਭੰਤਤਨਸਸਤ੍ਰਪ੍ਰਹੇ॥ ਤਿਲਤਿਪ੍ਰਾਇ
 ਸੁਭਟਕਟਿਡੇਗਾ॥ ੨੨੫॥ ਚੌਪਈ॥ ਇਹੰਚਿਧਿਹਨੀ
 ਸੈਨਅਸਿਧੁਜਜਬਾਕਾਂਪਿਤਭਯੋਅਸੁਰਜੀਯ
 ਮੋਤਬਾਅਮਿਤਅਸੁਰਗਣਅਵਰਪ੍ਰਕਸੋਤਿ
 ਨੇਕੇਕਹਤਨਾਮਬਿਨਸਾਸੇ॥ ੨੨੬॥ ਚੌਪਈ॥ ਗੀਧੁ
 ਜਕਕਧੁਜਗਛਸਾਉਲੁਕਕੇਤਬੀਅਬਡਡਪ
 ਸਾਅਸਿਧੁਜਕੇਰਣਸਮੁਹਿਸਿਧਏ॥ ਮਰਮਰਚੁਪ੍ਰ
 ਓਰਉਘਏ॥ ੨੨੭॥ ਚੌਪਈ॥ ਬਿਸਿਖਨਬਿਸਟਕ
 ਗੀਕੇਪਹਿਭਗਾਜਲਧਗੈਸਬਡੇਭੁਧਰਪਗਾਸਸ
 ਤਅਸਤ੍ਰਕੀਕੋਪਸੰਭੇਗਾ॥ ਚਟਪਟਸੁਭਟਬਿਕਟ
 ਕਟਡੇਗਾ॥ ੨੨੮॥ ਚੌਪਈ॥ ਹੁੰਸਬਰਅਸਿਧੁਜਹੀਉ
 ਚਗਾ॥ ਤਿਹੰਤੋਅਧਿਬਿਅਧਿਬੁਧਗਾ॥ ਸੀਤਲ
 ਜੁਗਅਹਉਸਨਤਾਪਿਭਨਾਛਈਗੰਗਅਰਸੰਨਿਪ
 ਤਗਨਾ॥ ੨੨੯॥ ਚੌਪਈ॥ ਬਾਇਪਿੰਤਕਛਉਪਜਤ
 ਭਏ॥ ਤਤੋਭੇਰਅਮਿਤਹੁਐਗਏ॥ ਨਮਤਿਨੈਗਨ
 ਪ੍ਰਗਟਸੁਨਉ॥ ਅਉਗਬੈਰੀਅਨਸਭਨਹਿਣਉ॥
 ੨੩੦॥ ਚੌਪਈ॥ ਅਮਪਤਅਰੁਸੇਣਤਪਤਾਅਰ
 ਧਸਿਰਅਹੁਹਿਰਸੰਤਪਾ॥ ਪ੍ਰਣਬਇਅੰਗਅਪ

ਮੰ

ਨਭਨਿ। ਰੰਤੋਗੇ ਅਰਦੁ ਪੀੜਗਨੀ॥ ੨੩੬॥ ਚੰਪੜਾ
 ਸੁਖਜੁ ਰੰਤੋਈ ਆਂਚ ਵਥਾ ਆਸਟਦਿ ਵਸੀਐ ਅ
 ਰਚੀ ਸਾਧਾ ਡਿਛਮਾ ਸੀਖਾ ਫਨਤ ਪਭਯੋ। ਰੰਤਕਥਿ
 ਰੰਤਨ ਪਰਯੋ॥ ੨੩੭॥ ਚੰਪੜਾ॥ ਫੀਲ ਪਵਤੁ ਨਜਰੁ
 ਗਾਓ ਪਾਜੇ ਨਦੁ ਸਟਰਲੇ ਸੋਗਾ ਖਈ ਬਦੀ ਭਈ
 ਮਵੇ ਸੀ॥ ਪੰਡੇ ਗਈ ਨਕ ਕਟੇ ਸੀ॥ ੨੩੮॥ ਚੰਪੜਾ॥
 ਚਿਨਗ ਪ੍ਰਮੋਦ ਭਗੀ ਦੁਖ ਤ੍ਰਾਪ ਬਗੀ ਬਇਫਿੰਗ
 ਅੰਧਨੇ ਤ੍ਰਾਗਲ ਤੁਕੁ ਸਟਉ ਪਜਦੁ ਸਟਨ ਤਾਂ ਸੇ
 ਤੁਕੁ ਸਟਕੇ ਤਿਨ ਕੇ ਭਿਯੋ ਤਨ॥ ੨੩੯॥ ਚੰਪੜਾ॥ ਕੇਤੇ
 ਸੰਤੁ ਸੁਲਹੁ ਐ ਮੇਗਾ ਕੇਤੇ ਅੰਤੋ ਗੇਤੋਂ ਗੇ। ਸੰਗੁ
 ਟੀ ਸੰਗੁ ਦੁਸਟ ਨਕੀ ਆ॥ ਜੀਵਨ ਕੇ ਤਿਨ ਨ ਮਨ ਕੁ
 ਨ ਲੀ ਆ॥ ੨੪੦॥ ਚੰਪੜਾ॥ ਕੇਤੇ ਓਪ ਜਿ ਸੀਤਣ ਮੇਗਾ
 ਕੇਤੇ ਅਗਨ ਬਵੇ ਤੋਂ ਜੇਗਾ ਭਗਮ ਚਿੰਤ ਕੇਤੇ ਹੁ ਐ ਮੇ
 ਓਰ ਗੇਗ ਕੇ ਤਿਕ ਅਰੇਗੇ॥ ੨੪੧॥ ਚੰਪੜਾ॥ ਜਬ ਅ
 ਸਿਧੁ ਜਾ ਅਸੇਗ ਪ੍ਰਕਸੇ॥ ਅਧਿਕ ਸੰਤਰਾ ਪਿਤੁ ਐ
 ਤ੍ਰਾਸੇ॥ ਜਕੇ ਤਨ ਗਦਦਈ ਦਿਖਈ॥ ਤਿਨੈ ਪ੍ਰਣਨ ਕੀ
 ਅਸਚ ਕਈ॥ ੨੪੨॥ ਚੰਪੜਾ॥ ਕਿਤਿ ਕੁਦੁ ਸਟਤ ਪ
 ਤਨਤ ਪੈ॥ ਕਿਤਿ ਕਉ ਰੰਗੇਗੁ ਐ ਖਪੈ॥ ਕਿਤਿ ਕਿਨ
 ਅਨਕੰਧ ਨੀ ਚੜੀ॥ ਕਿਤਿ ਨ ਬਾਇਐ ਤਨ ਬਢੀ॥
 ੨੪੩॥ ਚੰਪੜਾ॥ ਉਰਗ ਬਿਕਰ ਕਿਤੇ ਮਹਿਣੇ। ਤਾਪਿਤ
 ਕਿਤਕ ਤਾਪਿਤ ਭਏ॥ ਕਿਤਕ ਨਿਸੰਧ ਤੁਹ ਐ ਗੇ

ਕੇਤਿਨਬਾਈਪੰਤਕਫਭਯੇ ੨੪॥ ਚੋਪਈ॥ ਕੇਤਿਕਮ
 ਮੇਮੁਡਕੀਪੀਗਾ॥ ਕਿਤਿਕਬਾਇਤੇਭਏਅਪੀਗਾਕੇਤਿ
 ਨਕਈਗੰਢੈਕੀਯੋ॥ ਕੇਤਿਨਤਸਬਾਇਤੇਬੀਨੋ॥ ੨੪॥
 ਪਾਚੈ॥ ੧॥ ਦੜਪੀੜਕੇਤੇਮਹਿਗੇਯਾਬਾਇਤੇਭਏ
 ਵੇਰਕਈਭਏ॥ ਜਿਨੇਕੋਗਤਨਗਸਾ॥ ਤਕਪਣਦੇ
 ਤਤਜਨਸਾ॥ ੨੪॥ ਚੋਪਈ॥ ਕਹੰਯਾਗੇਮੈਬਰਨਿਸੁਨ
 ਉ॥ ਗਿਬਬਫਨਤੇਅਤਿਡਪਉ॥ ਇਹਿਬਿਧਿਭਯੇ
 ਦਾਨਵਨਤਸਾ॥ ਖੜਗਕੇਤਅਸਕੀਅਤਮਾਸਾ॥
 ੨੪॥ ਚੋਪਈ॥ ਇਹਿਬਿਧਿਤਨਦਾਨਵਜਬਮੇਗਾਪੁਨ
 ਅਸਧੁਜਇਮਮਤਬਿਚੇਗਾ॥ ਜਉਇਨੇਕਹੁਅੰਗ
 ਣਨਸਾ॥ ਮੁਝੈਰਿਖੈਕਵਨਤਮਾਸਾ॥ ੨੪॥ ਚੋਪ
 ਈ॥ ਤਿਨਕਹੰਐਸਦੀਨਬਰਦਨਾ॥ ਤਮਤੋਹਿਅ
 ਉਖਧੀਨਾਨਾ॥ ਜਿਹੰਕੋਗਸਤਵੈ॥ ਤਹਿਅਉਖਧੀ
 ਬੇਗਜੀਅਵੈ॥ ੨੪॥ ਚੋਪਈ॥ ਇਹਿਬਿਧਿਰਯੋਜ
 ਬੈਬਰਦਨਾ॥ ਮਿਤਕਹੁਤੇਅਸੁਗਜੇਨਾਨਾ॥ ਤਿਨ
 ਤੇਅਮਿਤਅਵਖਧੀਨਿਕਸੀ॥ ਅਪਨੇਸਕਲਗ
 ਨਨਕਹੰਬਿਗਸੀ॥ ੨੫॥ ਅਵਖਧੀਦਾਗਾ॥ ਚੋਪਈ
 ॥ ਜਕੇਦੇਹਪਿਤਰੁਖਦੇਈ॥ ਸੇਭਖਜੀਬਤਕੀਕੇ
 ਈ॥ ਜਾਦਾਨਵਕੋਬਇਸਤਵੈ॥ ਸੇਭੈਜਗੀਪਿਤਕੀ
 ਥਵੈ॥ ੨੫॥ ਚੋਪਈ॥ ਜਕੀਦੇਹਿਕਫਰੁਖਦਿਖਾ
 ਵੈ॥ ਸੇਭੈਕਫਨਸਨੀਚਬਵੈ॥ ਇਹਿਬਿਧਿਅਸੁਗ

ਕੇਤਨ

ਭਏ ਬਿਨੁ ਮੇਗਾ ਮੰਡਤ ਭਏ ਜੰਧਤ ਜਿਸੇਗਾ ॥ ੨੫ ॥ ਚੰਦ੍ਰ
 ਯੋ ਅਗਨ ਅਸਤ ਛੰਡਤ ਬਦਨ ਵਾਜਤੋ ਭਏ ਭਸ
 ਮ ਬਹੁ ਮੰਨਵਾ ਬਠਣ ਸਤਤ ਬਕਲ ਚਲਾ ਯੋ ਸਕ
 ਲ ਅਗਨ ਕੋ ਤੇਜ ਮਿਟਾਯੋ ॥ ੨੫ ॥ ਚੰਦ੍ਰ ਯੋ ਗੰਢ ਸਪ
 ਵਨ ਅਸਤ ਸੰਧਨਾ ਜਤੋ ਉਡਤ ਭਏ ਗਣਨਾ ॥ ਭੁ
 ਧਰ ਸਤਤ ਬਕਲ ਪੁਰਗਾ ਸਭ ਸੇਵਕ ਨੇਕ ਪਾਣੀ
 ਬਰਾ ॥ ੨੫ ॥ ਚੰਦ੍ਰ ਯੋ ਸੇਧ ਅਸਤ ਛੰਡ ਗੁਨ ਦਨ
 ॥ ਭੀਜ ਗਏ ਜਿਹੋ ਤੇ ਸਭ ਮੰਨਵਾ ਬਰਿਖਿ ਸਤ ਲੈ
 ਕਲ ਚਲਾ ਯੋ ਸਭ ਸੇਧ ਨਤਤ ਕਲ ਉਡੇ ਯੋ ॥ ੨
 ੫ ॥ ਚੰਦ੍ਰ ਯੋ ਗੰਢ ਸਾਸਤਰ ਛੰਡ ਸਾਹਿ ਚਲਾ ਯੋ ਬਹੁ
 ਅਸੁਗਤ ਤੇ ਉਪਜਾਯੋ ॥ ਦੇਵਤਾ ਸਤ ਛੰਡਤ ਬ
 ਕਲਾ ॥ ਅਸੁਗਮੈ ਕੁਟਾਰ ਹੁਲਾ ॥ ੨੫ ॥ ਚੰਦ੍ਰ ਯੋ
 ਗੰਢ ਸਤਤ ਬ ਅਸੁਗਤ ਯੋ ਗੰਧ ਬਸਤਰੈ ਕ
 ਲ ਬਗਾਯੋ ਤੇ ਦੇਈ ਅਧ ਬੀ ਚਲਾ ਮੇਗਾ ਦੁਕਟ
 ਕੁਟੈ ਭੁਧ ਗੁਨ ਫੇਗ ॥ ੨੫ ॥ ਚੰਦ੍ਰ ਯੋ ਚਰਣ ਸਤ ਲੈ
 ਅਸਰ ਸੰਧਨਾ ਚਰਣ ਉਪਜਾਯੋ ਛੰਡ ਭਏ ਨਨਾ ਸਿ
 ਧਿ ਸਤ ਅਸਿਧੁ ਜਜ ਬੰਛੇ ਗਾਤੋ ਮੁਖ ਮੰਤ੍ਰ ਨੇਕ
 ਤੇਗ ॥ ੨੫ ॥ ਚੰਦ੍ਰ ਯੋ ਓਗ ਅਸਤ ਲੈ ਅਸੁਗਤ
 ਗਾਤੋ ਉਪਜੇ ਸਰਪ ਅਧਾਗਾ ਖਗ ਪਤਿ ਅਸਤ
 ਤਜਤ ਬਕਲਾ ਭੰਛੇ ਗੇਨ ਗਨ ਰਹੁਲਾ ॥ ੨੫
 ॥ ਚੰਦ੍ਰ ਯੋ ਬੀਛੁ ਅਸਤ ਦਨ ਬਹਿ ਚਲਾ ਯੋ ਬਹੁ
 ਬੀਛੁ ਨਤ ਤੇ ਉਪਜਾਯੋ ਲਾ ਮਿਟਕਾ ਸਤ ਅਸਧੁ ਜ

ਜਬੋਛੇਗਾ ਸਰਪੁੰਡਾ ਅਭੁਤ ਨੇਤਰੇ ॥੨੬॥ ਚੰਦ
 ਈ॥ ਸਸਤ ਅਸਤ ਅਸ ਅਸੁਰ ਚਲਾ ਏ॥ ਖੜ
 ਗਕੇਤ ਪਰਕਛੁ ਨ ਬਸੇ ॥ ਅਸਤ ਨ ਸਬ ਅਸ
 ਤੁਛੁ ਚਲੇ ॥ ਤਕੇ ਲਗੇ ਲੀਨ ਤੇ ਭਏ ॥੨੬॥ ਚੰ
 ਧੜ ॥ ਲੀਨੁ ਹੋ ਗਏ ਅਸਤ ਨਿਤ ॥ ਹਇ ਹਇ ਕ
 ਹਿ ਅਸੁਰ ਪੁਕਾਰੇ ॥ ਮਹਾ ਮੁਕੁਟਿ ਰਿਕੇ ਪਬ ਛਈ ॥
 ਛੁਨ ਅਸ ਪੁਜਤ ਨ ਸਜੀ ਲਗਈ ॥੨੬॥ ਚੰਦ
 ਈ॥ ਇਹ ਬਿਧਿ ਭੇਯੋ ਧਰਮੰਗ ਮਾ ॥ ਨਿਰਖਰ ਦੇ
 ਵਰਨ ਵੀਰ ਮਾ ॥ ਪੰਨਿ ਪੰਨਿ ਅਸਿ ਪੁਜ ਕੇ ਕੋ ॥
 ਵਰਨ ਵੇਹੋ ਮੇਨ ਹੁਇ ਹੋ ॥੨੬॥ ਤੁੰਗ ਪਾਖਾਤ
 ਛੰਦਾ ਮਹੇਸ ਕੈ ਕੋ ਹਰੀ ਛੇਗਾ ਜੇ ॥ ਚੁੰਭਿ ਤੇ ਧੋ
 ਰ ਬਾਇੰਤ ਬਾਜੇ ॥ ਪੋਟੇ ਸੰਖ ਭੇਰੀ ਬਜੇ ਛੇਲ ਅਏ
 ਸੋ ॥ ਪੁਲੈ ਕਲਕੀ ਕਲਕੀ ਰਾਤ ਜੈ ਸੋ ॥੨੬॥ ਤੁ
 ਜੰ ॥ ਬਜੇ ਸੰਖ ਅਉਰ ਨਵੀ ਭੇਰੀ ਐ ਸੀ ॥ ਕਹੈ
 ਅਸੁਰੀ ਬਿੰਤ ਕੀ ਕਿੰਤ ਜੈ ਸੀ ॥ ਕਹੂੰ ਬੀਰ ਬਜੰਤ
 ਬੰਕੇ ਬਜਵੈ ॥ ਮੇਨ ਚਿੰਤ ਕੇ ਕੋ ਪਭ ਥੇ ਸੁਨਵੈ ॥
 ੨੬॥ ਤੁੰਗ ਪਾਖਾਤ ॥ ਕਿਤੇ ਬੀਰ ਬੰਜਾਨ ਕੇ ਸਬ ਪੇਲੇ ॥
 ਭੇਰ ਬਸਤ ਲੇਹੁ ਮੇਨ ਛਗ ਬੇਲੇ ॥ ਮੁਏ ਬਾਏ ਕੈ
 ਦੁਸਟ ਕੇਤੇ ਮਹੇਗਾ ॥ ਸੁਏ ਜਾਨ ਮਾਣੀ ਗਖਾਏ ਪੁਤੁਗੇ ॥
 ੨੬॥ ਤੁੰਗ ਪਾਖਾਤ ॥ ਕਿਤੇ ਟੁਕਟੁ ਕੇ ਬਲੀ ਬੇਤ
 ਤੇ ॥ ਮੇਨ ਪਾਨ ਕੇ ਭੰਗ ਮਾਣੀ ਗਸੇ ॥ ਬਿਰਾਜੈ ਕਟੇ
 ਅੰਗ ਬਸੇ ਲਪੇਟੇ ॥ ਜੁ ਮੇਕੇ ਮੇਨੇ ਜੈ ਮੈ ਗਉਸ

ਲੇਟੇ॥੨੬॥**ਬਜੰਗਾ॥**ਕੁੰਡਕਨੀਫਕਨੀਹਕਮਗੈ॥ਉ
 ਠੇਨਤਤਰੇਛੁਟਚੀਤਕਸੈ॥ਕੁੰਧੁਮਧੁਮੈਪਰਬੇਤ
 ਬਜੀ॥**ਨਿਵਜੈਫੁਕੈਹੈਮਨੇਕਥਿਕਜੀ॥੨੬॥****ਕੁੰ**
ਗਾ॥ਤਰੀਬਧਗੇਧਅੰਗੁਲਤਣਬੰਕੇ॥ਚਲੇਕੋਪਕੈ
 ਕੇਹਰੀਲੇਨਿਸਕੇ॥ਕੁੰਚਰਮਬਰਮੈਗਿਰੇਮਰਮਛੇ
 ਰੀ॥ਕੁੰਬੀਰਬਜੀਬਜੰਤੀਫੇਰੈ॥ਕੁੰਖੰਡਖੰਡੈ
 ਸਿਪਾਹੀਮੈਰੈ॥ਕੁੰਮੰਤਵੰਤੀਪਰੈਪ੍ਰਾਗੈ॥ਗਿਰੰਭੁਮ
 ਖਬੈਮਨਖੰਜਮਗੈ॥੨੭॥**ਪਵਰਾ॥**ਕਢਿਕ੍ਰਿਪਨਜ
 ਬੈਗਰਜਿਲੇਖਿਦੇਵਅਦੇਵਸਭੇਡਰਪਨਾ॥ਅਨੀ
 ਪੁਣੇਰਿਨੇਸੇਪ੍ਰਗਟਿਯੋਸਿਤਸਯਕਟੈਅਸਿਕੇਤੁ
 ਸਿਸਨੇ॥ਫੁਕਭੇਏਮੁਖਸੁਖਿਗਈਥੁਕਛੇਹਿਤਥਿਯਾ
 ਕੇਰੇਰਪਨਾ॥ਮਨਹੁਸਵਨਕੇਬਰਹਸੁਨਮਰਤਕੀ
 ਧੁਹਰੈਤਹਰਨੇ॥੨੮॥**ਸੁਦਾ॥**ਰਕਅਚੈਕੁੰਸੁ
 ਟਡਕਡਕਪ੍ਰੇਤਪਿਸਾਚਕੁੰਕੇਲਕਗੈ॥ਬਜਤ
 ਚੈਕੁੰਡਭਿਰੁਡਮਡਮਭਈਗਵਭੂਤਕੁੰਭਭਕ
 ਗੈ॥ਜੰਗਮਿਦੰਗਉਪੰਗਬਜੈਕੁੰਤੀਖਣਸੀਰਣੇਭ
 ਰੰਭਕੰਗਾ॥ਅਨਅਰੇਕੁੰਬੀਰਚਟਚਟਕੋਪਕਟਕ
 ਟਪਾਇਪੁਤੈ॥੨੯॥**ਸਦਾ॥**ਐਸੀਬਿਲੈਕਕੈਮ
 ਰਮਚੀਭਟਕੋਪਭੇਅਰਓਚਹੈ॥ਬਰਛੇਅਰੁਖਨ
 ਕਮਨਕ੍ਰਿਪਨਗਦਾਬਰਛੇਤਿਸੁਫਲਗੈ॥ਅਰਪੈਅ
 ਰਏਕੈਧਾਇਕਰੈਨਟੈਬਹੁਤੀਰਸਗੈਸਹੈ॥ਪੁਗੈ

ਕੁੰਮਸਕੇਗਿਧਣੀਜੇਲਖੀਦੇ॥੨੬॥**ਕੁੰ**
 ਕੁੰਮਸਕੇਗਿਧਣੀਜੇਲਖੀਦੇ॥੨੬॥**ਕੁੰ**

ਪੁਸ਼ਪੇਤਨਭੋਗਨਮੈਦੁਖਤੋਤਨਮੈਮੁਖਤੋਨਕੋ॥੨੭॥
 ੨੭॥੨੭॥੨੭॥ਪੀਸਪੀਸਕਰਿਦੰਤਦੁਬਹੀਅੰਧ
 ਵਹੀ॥ਬੈਂਜਬਣਬਿਛੁਅਨਕੇਬਿਸਿਖਲਗ
 ਵਹੀ॥ਦੁਕਦੁਕੈਮਰਤਨਪਗਧਛੋਟਗੋਰਿਚਰ
 ਪਟਅਨਬਗਨਤਿਨਪੁਸ਼ਪਨਬਗੈ॥੨੭॥੨੭॥
 ੨੭॥੨੭॥੨੭॥ਚਬਚਬਕਰਿਓਰਦੁਬਹੀਅੰਰਿਸ
 ਭੋਗ॥ਦੁਕਦੁਕੈਗਿਰੇਨਪਗਭਜਕਰਚਲਾ॥ਝੁਝ
 ਝੁਝਰਣਮਰਤਸੁਭਟਸਮੁਹਇਕੈਰਿਚੇਸੇਸੁਗ
 ਮੈਜਾਇਪਰਮਸੁਖਪਾਇਕੈ॥੨੭॥੨੭॥੨੭॥ਕੇਪ
 ਘਨਕਰਕੈਅਸਰਨਕਛਿਕ੍ਰਿਪਨਕੋਰਣ
 ਪਾਏ॥ਰਿਹਬਿਸਰਣਲੈਉਮੇਰਣਕੋਤਜਿਕੈ
 ਪਗਦੁਐਨਪਥੋਮਾਮਰੀਮਰਪੁਕਰਹੀਘ
 ਨਜਿਯੋਗਜੇਨਕਛੁਡਪਾਏ॥ਮਨਹੁਸਵਨਕੀ
 ਰਿਤਮੈਜਲਬੁੰਦਨਜਿਯੋਸਗਤਿਯੋਬਰਖਾਏ॥੨੭॥
 ੨੭॥੨੭॥੨੭॥ਧੁਲਜਟਖੁਤੇਅਦਿਕਸੁਸਮਭੈਉ
 ਮਭੇਕਰਅਧੁਪਲੈਕੈ॥ਕਉਚਕ੍ਰਿਪਨਲਾਏ
 ਕਰਬਨਮੁਹਹਠਠਨਬਗੈਰਿਸਕੈਕੈ॥ਚਉਪ
 ਚੜ੍ਹੇਚੁੰਓਗਤੋਬਰਖਾਮਬਭੇਦੋਈਨੈਨਨਚੈ
 ਕੋ॥ਅਨਅਰਖਤਗੰਧੁਜੇਸੈਨਚਲੇਪਗਦੁਐਬਿ
 ਮੁਖੁਵੰਤੁਅਕੈ॥੨੭॥੨੭॥੨੭॥ਭਗੀਪਤਪਭਰੇ
 ਮਨਮੈਭਟਪਾਇਪੋਬਿਬਧਧੁਪਲੀਨੈ॥ਕਉਚ

ਕ੍ਰਿਪਾਨਕਸੇਸਭਸਾਜਨਚੰਨਚ'ਬਿਬਡੀਰਿਸਕੀ
 ਨੈ॥ ਅਛੈਕਲਾਨਿਬਿਖੈਉਪਜੈਸਭਕਉਨਤੁਬਤ
 ਛਿਖੈਨਹੀਯੀਨੈ॥ ਜੁਝਗਿਰਖੜਗੋਪੁਜੈਸੈਲਾਹਿਸੈਲਤ
 ਸੋਸਿਗੇਗਸਭੀਨੈ॥ ੨੧੧॥ ਚੰਦ੍ਰਾਣੀ॥ ਇਹੰਬਿਧਿਕੋਪਕ
 ਲਾਜਬਰਗਾਰ, ਸਟਨਿਕੋਛਿਨਮੈਬਧਕਗਾਅਪ
 ਹਥਦੇਸਾਧਉਚਗਾਸੰਤ੍ਰਅਨੇਕਛਿਨਕੋਮਟੇਗਾ॥ ੨੧
 ੧॥ ਚੰਦ੍ਰਾਣੀ॥ ਅਸਿਧੁਜਜੁਜਬਹੀਕੋਪਗਾਮਹਤਭ
 ਯੇਸੰਤ੍ਰਗਨਚੁਨਚੁਨਾਸਬਮਿਵਕਨਕਹੰਟੀਯੋ
 ਉਬਗਾਰ, ਸਟਗਲਨੋਕੋਕਰਪ੍ਰਗਾ॥ ੨੧੨॥ ਚੰਦ੍ਰਾਣੀ॥
 ਇਹਬਿਧਿਹੋਦੁਸਟਜਬਕਲਾਗਿਗਗਿਰਪਰੇਧਰ
 ਲਬਿਕਰਲਾਨਿਜਹਥਨਦੈਸੰਤਉਬੋਗਾਦੁਸਟ
 ਅਨਕਤਨਕਮਹਿਮੋਗਾ॥ ੨੧੩॥ ਚੰਦ੍ਰਾਣੀ॥ ਰਾਨਵਅਮਿ
 ਤੋਕੋਪਕਰਛੋਕੇ॥ ਮਹੀਮਾਹਦੈਸੰਦਿਸਕੁਕਾ॥ ਬਹੁਕਾ
 ਲਕੁਪਿਖੜਗਸੰਭਗਾਸੰਤ੍ਰਸੈਨਪਲਬੀਚਪ੍ਰਗਾ
 ॥ ੨੧੪॥ ਚੰਦ੍ਰਾਣੀ॥ ਬਹੁਕੋਪਕਰਦੁਸਟਅਪਗਾਮਹ
 ਕਲੋਕੋਚਤਸੰਘਗਾਜਿਮਗਗਨਹਿਕੋਈਬਨ
 ਚਲਾਵੈ॥ ਤਹਿਨਲਗੈਤਿਸੀਕਹੰਅਵੈ॥ ੨੧੫॥ ਚੰਦ੍ਰਾ
 ਣੀ॥ ਭੰਤਭੰਤਬਦਿਤ੍ਰਬਜਾਇਰਾਨਵਨਿਕਟਪੁਤ੍ਰੰ
 ਚੇਅਇਆਮਹਕਲਤਬਬਿਰਸੰਭੋਗਾਸੰਤਉਬਰ
 ਵੇਖੀਅਨਮੋਗਾ॥ ੨੧੬॥ ਚੰਦ੍ਰਾਣੀ॥ ਖੰਡਖੰਡਕਰਨਵ
 ਭੋਗਾਤਿਲਤਿਲਪ੍ਰਦਿਸਕਲਕਰਮੋਗਾਪਵਕਸਤ

ਭਾਗਵਤ ਸਾਹਿਬ ਦੇ ਤੇਜ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕਹਿ ਮੰਤਰ
 ਭਾਗਵਤ ਸਾਹਿਬ ਦੇ ਤੇਜ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕਹਿ ਮੰਤਰ

ਕਹਿ ਬਹੁ ਸੁਚਲੇ ਯੋ ਸੈਨ ਅਸੁਰ ਕੇ ਸਕਲ ਗਿਰਯੋ
 ੨੫੦ ਜੋ ਚੰਪਈ ॥ ਰਾਨਵ ਨਿਗਿਠ ਛਰਣ ਬਾਸਵਾ ॥
 ਪੀਵਤ ਭਯੋ ਕੁਪਦ ਮੈ ਅਸਵਾ ॥ ਕਰਕਰ ਕੇ ਪਾਸ
 ਤੁਲਾ ਅਸਗਰ ਜਾ ॥ ਭੁਮ ਅਕਾਸ ਸਬਰ ਸੁਨ ਲਾ
 ਜਾ ॥ ੨੬੦ ਜੋ ਚੰਪਈ ॥ ਅਮਿਤ ਬਾਸਵ ਹਿਬਣ ਪ੍ਰ
 ਗਾ ਬਰਮੁਚਰਮ ਸਭ ਭੇਦ ਪਧੇ ਗਾਜ ਨੁਕਨ ਗਬੰਧੀ
 ਧਸਿ ਗਏ ॥ ਭੁਤਲ ਭੇਦ ਪਤਰ ਸਿਧਏ ॥ ੨੭੦ ਜੋ ਚੰ
 ਪਈ ॥ ਅਮਿਤ ਰੋਸ ਬਾਸਵ ਤਬ ਕੀਆ ॥ ਪਨੁ ਬਬ
 ਨ ਕਰਤੀ ਤਰਲੀਆ ॥ ਅਮਿਤ ਕੋ ਪਕਰ ਬਿਸਿਖ
 ਪ੍ਰਯੋਗ ॥ ਫਰਨ ਵਨ ਪਾਸ ਪਧੇ ॥ ੨੮੦ ਜੋ ਚੰਪਈ ॥ ਰਾ
 ਨਵ ਅਧਿਕ ਰੋਸ ਕਹਿਯੋ ਏਵੁ ਪ੍ਰਯੋਗ ਮੰਤਰ ਭਾ
 ਏ ॥ ਭਜਤ ਦੇਵ ਨਿਰਖੇ ਕਹਿ ਜਬੰਧੀ ॥ ਸਸਤ ਅਸ
 ਤੇ ਛੇ ਭੇਰ ਲਤ ਬੰਧੀ ॥ ੨੯੦ ਜੋ ਚੰਪਈ ॥ ਬਣਨ ਕੀ ਬ
 ਰਖ ਕਹਿ ਕਰੀ ॥ ਲਾਗਤ ਸੈਨ ਰਾਨਵੀ ਜਗੀ ॥ ਸੰਤ ਅ
 ਨੇਕ ਨਿਪਤ ਕਹੰਗਏ ॥ ਬਹੁ ਭਯੋ ਪਜਿ ਬਹੁ ਠਢੇ ਭਏ ॥
 ੩੦੦ ਜੋ ਚੰਪਈ ॥ ਬਹੁ ਕਹਿ ਕੁਪਿ ਬਣ ਪ੍ਰਯੋਗ ॥ ਬੇਧਿ
 ਰਾਨਵਨ ਪਾਸ ਪਧੇ ॥ ਰਾਨਵ ਤਬੈ ਅਧਿਕ ਕਰ ਕੁਧਾ ॥
 ਮੰਤਰ ਮਹਾ ਕਲਤ ਨ ਜੁੰਧਾ ॥ ੩੧੦ ਜੋ ਚੰਪਈ ॥ ਮਹਾ ਕਲ
 ਤ ਬਬਾਨ ਪ੍ਰਯੋਗ ॥ ਰਾਨਵ ਏਕੇ ਏਕ ਰਮ ਮਗ ॥ ਤਿਨ ਤੇ ਬ
 ਹੁ ਭਯੋ ਪ੍ਰਯੋਗ ॥ ਮਹਾ ਕਲ ਕੇ ਸਮੁਹੰ ਸਿਧਏ ॥ ੩੨੦
 ਜੋ ਚੰਪਈ ॥ ਜੇਤਿ ਕਧੇ ਤਿਤਿ ਕਕਲਿ ਮੇਗਾ ਰਬੀਗ

ਜੀ ਤੇ ਲਾ ਤੇ ਲਾ ਕਰ ਮੇਰਾ ਤਿਨ ਤੇ ਉਪਜਿਠ ਛਭੇ ਏਘ
 ਨੇ ਰਬੀ ਮੇਰਾ ਚੀਜੀ ਸਤੁ ਜੇ ॥ ੨੩ ॥ ਚੰਦ੍ਰਾਣੀ ॥ ਬਹੁਰ
 ਕਰ ਕਰਿ ਕੇ ਪਸੰ ਪਗਾ ਰਈ ਤਮ੍ਹਿਕ ਮਿਤ ਲੇ ਕਪ
 ਧੋਗਾ ਮਹ ਕਲਾ ਜੇ ਹੁਰੇ ਪਨ ਪਗਾ ਸਉ ਸਉ ਬਣ ਏ
 ਕਵਿ ਕਹਾ ॥ ੨੪ ॥ ਚੰਦ੍ਰਾਣੀ ॥ ਸਉ ਸਉ ਏ ਕਏ ਕਸਮ ਮਾ
 ॥ ਸਵ ਸਵ ਗਿਰੀ ਸ੍ਰੇਣ ਕੀ ਪਗਾ ਸਤ ਸਤ ਅਸੁਰ ਉਪਜਿ
 ਚੰਦ੍ਰਾਣੀ ਅਸੀ ਗਜੀ ਕਵਚੀ ਬਲਗਾ ਛੇ ॥ ੨੫ ॥ ਚੰਦ੍ਰਾਣੀ
 ਏਹੁ ਪੁਜ ਜਗਤ ਮਧ ਕਲਾ ਗਗਤ ਭਏ ਅਤੁਲਾ
 ਕਰ ਕੇ ਬਲਾ ਕਹ ਕਹ ਸਕਲਾ ਬਿਕਲਾ ਕਾ ਛੇ
 ਤਤ ਜਤ ਮੁਖ ਜੁਟਾ ॥ ੨੬ ॥ ਚੰਦ੍ਰਾਣੀ ॥ ਏ ਕਏ ਕਰ ਲਖ
 ਠਚ ਲਏ ॥ ਸਹ ਮਸਹ ਸਰਨ ਵਕਧ ਧਯੋ ॥ ਕੇਤਿ
 ਕਸੁ ਭਟਕਾ ਗਹਿ ਚੰਦ੍ਰਾਣੀ ਕੇਤਿ ਕਸੁ ਭਟਕਾ ਵਤਰ
 ਰੰਦੋ ॥ ੨੭ ॥ ਚੰਦ੍ਰਾਣੀ ॥ ਕੇਤਿ ਪਕਰਿ ਭੰਛ ਕਰ ਲਏ ॥
 ਤਿਨ ਤੇ ਏ ਕਰ ਉਪਜਤ ਭਏ ॥ ਕਿਤ ਕਦਿ ਸਟ ਕਰਖ
 ਠਕੀ ਏ ॥ ਸਭੁ ਹਰੇ ਕੇ ਸ੍ਰੇਣ ਤਹ ਲਈ ਏ ॥ ੨੮ ॥ ਚੰਦ੍ਰਾਣੀ
 ॥ ਸ੍ਰੇਣ ਗਹਿ ਤਰਨ ਵਜ ਬਭੋ ਏ ॥ ਰਈ ਤੁਪਰ ਜਨ ਤੇ
 ਗਹਿ ਗਏ ॥ ਸ੍ਰਮਿਤ ਅਧਿਕੁ ਛੇਡਤ ਸ੍ਰਸਾ ਤੇ ਤੇ ਕ
 ਰਤ ਰਈ ਤਪਰਗਾ ॥ ੨੯ ॥ ਚੰਦ੍ਰਾਣੀ ॥ ਪਵਨ ਕਰਖ
 ਕਰਤ ਖਕਲਾ ॥ ਪਟੇ ਬਛਨ ਤੇ ਅਗ ਬਿਕਰਲਾ ॥
 ਇਹ ਬਿਪ ਜਬ ਅਕਰ ਬਨ ਕੀ ਆ ॥ ਸਭ ਬਲ ਹਰੇ
 ਅਸੁਰਨ ਕਾ ॥ ੩੦ ॥ ਚੰਦ੍ਰਾਣੀ ॥ ਮਾਮ ਮੇਰੇ ਅਸੁ

ਸੁਕਰਤਾ॥ ਤਿਹੰ ਤੇ ਅਮਿਤੈ ਤਤਨਧਾਗੀ ਬਾਚ
 ਕਰਖਕਲਤਬਕਯੋ ਬੋਲਨ ਤੇ ਰਨਵਗਹਿਗਯੋ
 ॥੩੧॥ ਚੰਪਈ॥ ਬੋਲਨ ਤੇ ਰਨਵਗਹਿਗਯੋ॥ ਚਿੰਤਾ
 ਕਰਤ ਚਿੰਤ ਮੋਤਯੋ॥ ਤਹਿ ਤੇ ਰਨਵਬਹੁਭਯੋ॥ ਸ
 ਨਮੁਖਮਹਾਕਲਕੇਧਯੋ॥ ੩੨॥ ਚੰਪਈ॥ ਸਸਤ੍ਰੰ
 ਸਤ੍ਰੰ ਕਰਿਕੋ ਪ੍ਰਧਾਗੀ ਮਹਾਬੀਰਬਰਖਰਡਗੀ ਮ
 ਹਕਲਤਬਗੁਜਸੰਭਗੀ॥ ਬਹੁਤਨਕੀ ਮੇਧਕਢਿ
 ਭਗੀ॥ ੩੩॥ ਚੰਪਈ॥ ਤਿਨਕੀ ਭੁਅਮਜਾ ਜੇਪਗੀ
 ॥ ਤਤੇ ਸੈਨੇਰਬਹੁਧਗੀ॥ ਮਹਾਮਹਾਕਰਿਕੋ ਪ੍ਰਧਾ
 ਗੀ ਜਗਤਭਯੋ ਅਸੁਗਭਿਕਰਗਾ॥ ੩੪॥ ਚੰਪਈ॥
 ਤਿਨਕੋ ਫਗੁੰਡਕਢਿ ਭਗੀ॥ ਤਤੇ ਮੇਧਾ ਜੇਭੁਅਪਰ
 ॥ ਮਹਾਮਹਾਕਪਿਅਸੁਗਜਗੇਰਨਾ॥ ਸੁਗਬੀਰਬਰਖਰ
 ਮਹਾਮਨ॥ ੩੫॥ ਚੰਪਈ॥ ਪੁਨਕਰਕਲਗਾਰਿਸ
 ਧਗੀ॥ ਸੰਤਖੋਪਗੀ ਤਿਨਾ ਤਿਨਕੀ ਜਿਤੇ ਦੁਕਖ
 ਧਗੀ ਅਨਪਗੀ ਤੇ ਤਿਕਰਪਰਨਵਨਪਗੀ॥ ੩੬॥ ਚੰ
 ਪਈ॥ ਕੇਤਿਕਗਰਪ੍ਰਾਣਗਹਿਧਯੋ॥ ਕੇਤਿਕਖਭਗ
 ਤਥਗਹਿ ਅਯੋ॥ ਮਹਾਮਹਾਕਰਕੋ ਪ੍ਰਧਾਮਨਮ
 ਹਕਲਾਧਨਗਯੋ॥ ੩੭॥ ਚੰਪਈ॥ ਅਨਕਲਕ
 ਹੰਕਰਤਪ੍ਰਧਾਗੀ॥ ਇਕਇਕਸੁਗਸੁਹਸੁਭਿਯਾਗੀ ਮ
 ਹਕਲਕਹੰਲਗਤਨਭਯੋ॥ ਤਮਹਿਸਭੈਲੀਨ
 ਹੁਐਗਯੋ॥ ੩੮॥ ਚੰਪਈ॥ ਸਸਤ੍ਰਲੀਨਲਖਿਅ

ਸੁਰਸਿਸੇਨੇ॥ ਸਸਤ੍ਰ ਅਸਤ੍ਰ ਲੈ ਕੋ ਪਸਿਧੇਨਾ॥ ਅਮਿ
 ਤ ਕੋ ਪਕਸਿਸਤ੍ਰ ਪ੍ਰਹਤਾ॥ ਮਹਮਭਦਿ ਸਦੇ ਸੰਖੁਕ
 ਰਤ॥ ੩੧॥ ਚੰਪਈ॥ ਮਹਮਭਕੀ ਸੁਨਧੁਨਕਾਨਾ॥ ਕੋ
 ਪਕਲਾਸਸਤ੍ਰ ਗਹਿਨਾ॥ ਹਾ ਕੋਹ ਕਿਹ ਬਿਅਰਧੁ
 ਹੋਗਾ॥ ਦੁਸਟ ਅਨਿਕ ਪਲਾਈ ਚਸੰਧੇ॥ ੩੧॥ ਚੰ
 ਪਈ॥ ਤਿਨ ਤੇ ਮੇਦਮਾ ਸਜੇ ਪਹੇ॥ ਤੇ ਬਹੁ ਅਸੁਰ
 ਨਤ ਪਯੋਗਾ॥ ਮਹਮਭਕ ਹੋ ਸਮੁਹ ਸਿਧੇ॥ ਥੋਧੇ ਚੁੰ
 ਗਚਉ ਪਤਨਧੇ॥ ੩੧॥ ਚੰਪਈ॥ ਇਕ ਇਕ ਟੁਕ
 ਸਹਸਕਰ ਭੋਗ॥ ਤਿਨ ਤੇ ਭੋਏ ਅਸੁਰ ਲਭੇ॥ ਗਹਿਨ
 ਕੇਟੁ ਕੁਟੁਕ ਕਰ ਲੈ ਛਨਾ॥ ਗੀਧ ਪਿਸਾ ਚਮੇ ਕਰ ਭੰ
 ਨਾ॥ ੩੧॥ ਚੰਪਈ॥ ਤੇਭੀ ਅਮਿਤ ਰੁਪਕ ਰਿਧੇ॥ ਜੇ
 ਰਿਲਾ ਤਿਲ ਕਰਿ ਸੁਭਦ ਗਿਰਏ॥ ਤੈਨ ਕੀ ਕਰੀਨਾ ਸ
 ਸਭ ਸੈਨਾ॥ ਮਹਕਲ ਕਰੀ ਚਕਰੈਨਾ॥ ੩੧॥ ਚੰਪਈ॥
 ਮਹਮਭਜੇ ਪਕੁੰ ਗਜਾਹਿ॥ ਜੰਬੁਕ ਗੰਧਮਾਸ ਲੈ
 ਭੰਜਾਹਿ॥ ਪ੍ਰੇਤ ਪਿਸਾ ਚਕੁੰ ਕਿਲਕੈ॥ ਭਾਕ ਨਿਛ
 ਕਾਨੇ ਕਿਲਕਟੀ ਮੈ॥ ੩੧॥ ਚੰਪਈ॥ ਕੋ ਕਿਲਕਕ
 ਜਹੰ ਕਿਲਕੈ॥ ਸੋਲਤ ਕੋ ਕੇਸਰ ਪਸਤ੍ਰੈ॥ ਜਾਨੁਕ
 ਛਲਾ ਬਡੇ ਛਮੇ॥ ਵਿਵਰਈ ਤਦ ਨਵਨ ਮਨ ਮੈ
 ॥ ੩੧॥ ਚੰਪਈ॥ ਬਾਨਜਾਨੁਕ ਮਪ੍ਰਹੇ॥ ਪ੍ਰਭੁ ਗੁਲਾ
 ਲਾਨ ਬਰਛ ਭੋਗੇ॥ ਛਲਾ ਮਨੇ ਛਲਾ ਮਲਾ ਛਕੀ॥ ਪਿ
 ਚਕਰੀ ਐਤੁ ਛਕੈ ਪਨੀ॥ ੩੧॥ ਚੰਪਈ॥ ਇਹੋ ਬਿ

(ਗੁਰੂ ਗ੍ਰੰਥ ਸਾਹਿਬ ਜੀ)

ਖੇਤ ਮਧੋਗੰਗਾ ॥ ਕੰਧ ਇੰਦ੍ਰ ਚੰਦ੍ਰ ਕੰਧ ਮਾ ॥ ਪਾਸ
 ਪੰਛੀ ਅਤ ਹੀ ਅਕਲ ਏ ॥ ਛੇਡੇ ਪੰਛੀ ਮਕਾਨ ਨਹਿ ਸਿ
 ਧੇ ॥ ੩੧ ॥ ਚੰਦ੍ਰ ॥ ਬਜੀ ਕੁੰਧ ਇਲਭਭ
 ਵਤੀ ਕੰਧ ਕੁੰਧ ਕੰਧ ਕਲਸਨੇ ॥ ਭੀ ਭੀ ਕੁੰਧ ਸੁਨੇ
 ਨਾ ਰਭੈ ਮੈ ॥ ੩੨ ॥ ਚੰਦ੍ਰ ॥ ਸੁਰਤ ਕੇ ਲੈ ਮੁਖੇ
 ਖੋਗਾ ਕਤ ਗਿਰਿ ਧਿਧਾ ਮਲ ਬੋਗਾ ਸੋਢੀ ਸੁਮਭਏ ਬ
 ਹੁ ਚਿਅ ਕਲਾ ॥ ਰਸਿ ਸਿਨਭ ਜਚਲ ਭਰ ਕਲਾ ॥ ੩
 ੩ ॥ ਚੰਦ੍ਰ ॥ ਕੇਤਿ ਕਸੁ ਭਟ ਪਵੇ ਤੋ ਰੋਪੈ ॥ ਲੈ ਲੈ ਖ
 ਜਗਨਗਨ ਕਰਿ ਪੈ ॥ ਮੁਕਲ ਕੁਪਿ ਸਸਤ ਪਰ
 ਗਾ ਸਪੁਰਿ ਬਹੁ ਸੁਟ ਸੁਭ ਮੋਗ ॥ ੩੪ ॥ ਭੁਜੰਗ ॥
 ਮਾਤ ਚੰਦ੍ਰ ਮਚੇ ਮਾਨ ਮੈਦਾਨ ਮੈ ਚੀਰ ਭੋਗ ॥ ਰਿਖੇ
 ਕਨਜੀ ਤੇ ਰਿਖੇ ਕਉ ਨਹੀ ॥ ਲਏ ਸੁਲਾ ਅਉ ਸੈ
 ਲਕਤੀ ਕਟੇਗੀ ॥ ਚੁੰਭਿ ਗਜੇ ਹੀ ਚੀਰ ਭੋਗੀ ॥ ੩
 ੫ ॥ ਭੁਜੰਗ ॥ ਕੋਯੋ ਗੰਗਾ ਮਧੋਗੰਗਾ ॥ ਚੰਦ੍ਰ
 ਚਿਬ ਕੋ ਗੰਗਾ ॥ ਲਏ ਸੁਲਾ ਅਉ ਸੈ
 ਕਤੀ ਕਟੇਗੀ ॥ ਮਚੇ ਕੋ ਪਕੈ ਕੋ ਹੀ ਲੋਗ ਜਿਗੇ ॥ ੩੬
 ॥ ਭੁਜੰਗ ॥ ਕੁੰਧੁ ਲਖਾ ਚੀਰ ਛੇਡੇ ਛੇਡੇ ਲਾ ਲੈ ॥ ਕ
 ਤੁੰਭਾ ਜਨ ਲੈ ਮਧੋਗੰਗਾ ॥ ਕੁੰਧੁ ਸੰਖ ਭੋਗਿ ਪ
 ਲੇ ਛੇਡੇ ਲਾ ॥ ਕੁੰਧੁ ਸੁਰਤ ਕੈ ਭੁਜੰਗੁ ਪਗ ॥ ੩੭
 ॥ ਭੁਜੰਗ ॥ ਕੁੰਧੁ ਪੰਛੀ ਰਿੰਦ੍ਰ ਬਜੇ ਨਗੇ ॥ ਕੁੰਧੀ
 ਰਬ ਜੀ ਗਿਰੇ ਤਮੇ ॥ ਕੁੰਧੇ ਤਾ ਚੈ ਪਠੇ ਪਕੈ ਗੇ ॥

ਕਰੁ ਸੁਸੰਗ ਮਸੈ ਭਰੇਗੇ॥ ੩੨੪॥ ਕਰੁ ਬੰਜਰਾ
 ਮੇਰੁ ਭੁਮਰਾ ਭੀ॥ ਕਰੁ ਫੇਟਭਾਥੀ ਜੁਝੇ ਬਾਧਿ ਸਥੀ॥
 ਕਰੁ ਗੁਰਜਰੈ ਕੁਤੁ ਭੁਪਭਗਾ ਬਮੈ ਸੁਣ ਕੇ ਤੇਗਿ
 ਰਖੇਤ ਮੇਗੇ॥ ੩੨੫॥ ਚੰਪਈ॥ ਇਹ ਬਿਧਿ ਅਸੁਰ ਜਾਇ
 ਗਲ ਮੇਗੇ॥ ਅਮਿਤ ਰੋਸ ਕਉ ਅਵਗਿ ਸਧੇਗੇ॥ ਬੰਧੇ ਫੇ
 ਟ ਬਿਰਾਜੇ ਭਾਥੀ॥ ਅਗੇ ਚਲੇ ਅਮਿਤ ਪਰਾਥੀ॥ ੩
 ੨੬॥ ਚੰਪਈ॥ ਸਥਲੇ ਅਨਗਨ ਪਖਰੇਗੇ॥ ਉਮਿ ਭਿ
 ਚਲੇ ਚੋਟ ਲਨ ਮੇਗੇ॥ ਸੰਖਣੈ ਝਾਅ ਫੇਲ ਬਜਾਇ॥
 ਚਮਕ ਚਲੇ ਚਵਗੁਨ ਕਰ ਚਾਇ॥ ੩੨੭॥ ਚੰਪਈ॥ ੩
 ਵਰੁ ਕਰੁ ਗੁਰ ਗੁਰੀ ਬਾਜੈ ਰੋਕੁਤੁ ਜਾਣੇ ਮੇਭ ਚਗਾ
 ਜੈ॥ ਮੁਗਾ ਮੁਚੰਗ ਮੁਰਲੀ ਐਧਨੀ॥ ਭੋਰ ਝੁਝ ਬਾਜੈ
 ਰੁਤ ਝੁਝੀ॥ ੩੨੮॥ ਚੰਪਈ॥ ਕਹੀ ਤੰਬੁਰ ਬਾਜੈ ਅਪਾ
 ਗਾ ਚੋਟ ਬਾਂਸਰੀ ਕਰੁ ਭਜਾ ਸੁਤੰਗੀ ਫੀਲ ਨਗਰੇ
 ਧਨੇ॥ ਅਮਿਤ ਕਨ੍ਹਰ ਜਾਤ ਨਗੇ॥ ੩੨੯॥ ਚੰਪਈ॥
 ਇਹ ਬਿਧਿ ਭੋਯੇ ਜੈ ਸੰਗ ਮਾ॥ ਨਿਕ ਸੀਰਿ ਨਦੁਲ
 ਹੁੰਦੁ ਬਾਮਾ॥ ਸਿੰਘ ਬਹਨੀ ਧੁਜ ਬਿਰਾਜੈ॥ ਜਹਿ ਬਿ
 ਲੇਕਿ ਦੈ ਤਲ ਲਾਜੈ॥ ੩੩੦॥ ਚੰਪਈ॥ ਅਵਤਰੀ
 ਬਹੁ ਅਸੁਸੰਘੇ॥ ਤਿਲ ਤਿਲ ਪ੍ਰਾਇਰ ਥੀ ਕਰਿ ਭ
 ਗੇ॥ ਕਟਿ ਦਈ ਕੇ ਤਿਨ ਕੀ ਧੁਜਾ ਜੰਘ ਪਵ ਸੀਸ ਅ
 ਰੁਭੁਜਾ॥ ੩੩੧॥ ਚੰਪਈ॥ ਭੰਤ ਭੰਤ ਤਨ ਸੁਭਟ ਪ੍ਰਹੇ
 ਟੁਕ ਟੁਕ ਕਰਿ ਪ੍ਰਿਥੀ ਪਛੇਗੇ॥ ਕੇਸ ਨੇਤੰਗ ਹਿਕਿਤਨ

ਨੈਨ

ਪਛਗਾਸੰਤ੍ਰਸੈਨਤਿਲਤਿਲਕਹਿਡਗ॥੩੩੨॥ਜੋ
 ੨੧੨ ਭਮਕਤਕਹੀਅਸਿਨਕੀਧਗਾਭਭਕਤਭੀ
 ਤਮੁੰਗਥਿਕਰਗਾਕਤਿਕਗਰਜਿਸਸਤਕਟਿਸੁੰਜ
 ਹਿ॥ਅਸਤੋਛੋਭਿਕੋਤਭਟਭਜੰਹਿ॥੩੩੩॥ਜੋਹਰੇ
 ॥ਮਹੇਧੇਧੀਧੀਪਰਕੇਤੇ॥ਮਹਾਥੀਗਥਿਕਰਗਥਿ
 ਚੇਤੇ॥ਭਿਮੋਭਿਮਗਿਰੈਸੁਣਜਿਮਫਰਨਾ॥ਕੋਯੋਯੋ
 ਸੁਣਜਤਨਬਰਨਾ॥੩੩੪॥ਚੰਪ੨੧੦ ਅਚਿਅਚਿ
 ਗੁਰਡਕਨੀਡੁਕੋਭਥਿਭਥਿਮਾਸਕਾਕਕੰਧੀਕ
 ਤਕੋਰਾਹੁਣਤੋਤਭਯੋਤਯੰਯਾ॥ਮਹੇਧੀਚਨਅ
 ਵਤਬੁਧਾ॥੩੩੫॥ਚੰਪ੨੧੦ ਮਹੇਧੇਰੈਤਕਹੀਭੇ
 ॥ਗਿਰਕਢਿਕਰਦੰਤਡਗੇਸੁਣਤਬਮਤਬਰ
 ਨਤੋਏਕਾਥੀਘੇਤਬਲਵਨਅਨੇਕਾ॥੩੩੬॥
 ਚੰਪ੨੧੦ ਬਡੇਬਡੇਜਿਨਕੇਸਿਰਸੀਗਾਚੰਚੈਬਡੀ
 ਤੰਤਜਿਨਢੀਗਾਸੁਣਤਸੇਸਰੰਅਪਗਾ॥ਨਿਗਥਿ
 ਜਿਨੈਉਪਜਤਭੁਮਭਗਾ॥੩੩੭॥ਜੰਪ੨੧੦ ਮਹਾਥੀ
 ਮੈਤੋਲੇਕਅਤੁਲੇਬਲਾਅਗਿਅਨੇਕਜੀਤੇਜਿ
 ਨਿਜਲਥਲਾਮਹਾਥੀਬਲਵਨਡਗੇਚੁਨਿ
 ਚੁਨਿਬਲਬਰਢੀਅਨਮਹੇ॥੩੩੮॥ਚੰਪ੨੧੦ ਕੇ
 ਤੋਕਸੁਭਟਅਥਿਕਟੈਮਹੇ॥ਕੋਤਿਕਕਰਨਕੋਹੀ
 ਛੇਗਾਕੋਤੋਕਮਹਕਲਅਮੁਕੁਟੋ॥ਬਰਲਸੇਸਬ
 ਹੀਰਲਛੁਟੋ॥੩੩੯॥ਚੰਪ੨੧੦ ਕੋਤੋਬੰਧਿਬਰਢੀ

ਅਸਮੇਗਾਟੁਕਟੁਕਕੇਤਿਕਕਰਡੇਗਕੇਤੇਤੇਖੜ
 ਗਰੀਧਗਾਟਿਤਕਟੀਲੇਸੁਰਅਪਗ॥ ੩੪॥ ਚੰਦ੍ਰਪ੍ਰ
 ॥ ਕੇਤਿਕਸੁਲਸੈਤਖੀਤੋਨਾਸੰਦਰਸੁਪ੍ਰਸਿਪਾਹੀ
 ਬਨੇ॥ ਇਹਬਿਧਿਧਰਸੁਬੀਧਪ੍ਰਤੋਗਾਭੁਲਚਲਾ
 ਮਨੇਗਿਰੇਮਨੇਗਾ॥ ੩੪੧॥ ਚੰਦ੍ਰਪ੍ਰ॥ ਇਹਬਿਧਿਧਿਗਿਰੇਬੀ
 ਰਗਕਸੰਗਾਜਨੁਨਗਇੰਦ੍ਰਬੰਜੁਤਏਮੇਗਾਦੁਕਟੁ
 ਕਜੁਇੰਦ੍ਰਪ੍ਰਤੋਨਾਜਨੁਕਗਉਸੰਕੁਤਬਸੇਬਨੇ॥ ੩
 ੪੨॥ ਚੰਦ੍ਰਪ੍ਰ॥ ਸੁਣਪਲਤ੍ਰੇਕਿਤੇਪਰੇਯਾਚਚਰੇ
 ਲਮਨੇਪਰਅਏਯਾਭਜਤਭਏਬਿਮਨ੍ਰੇਅੰਸੇ॥
 ਦਿਰਬਰਗਇੰਦ੍ਰਅਹੀਜੇਸੇ॥ ੩੪੩॥ ਚੰਦ੍ਰ॥ ਜੇਜੁ
 ਭੁਸਨਮੁਖਅਸਿਧਗਾਤਿਨਕਪਲਮੰਭੰਭਉਧ
 ਗਾ॥ ਇੰਜਗਤੇਬਿਲਖਤਨਹੀਭਏਯਾਚਤਿਬਿ
 ਵਨਮੁਕਟੇਕਸਿਧਏ॥ ੩੪੪॥ ਚੰਦ੍ਰ॥ ਸੇਫੀਜੇਤੇ
 ਭਜਤਪ੍ਰਤੋਗਾਤੇਲੈਖੇਡਨਕਮੇਡੇਗਾਸਮੁਹ੍ਰੇ
 ਜਿਨਦੀਨੇਪ੍ਰਤਾਤਿਨਰਣਬਰੀਬਰੰਗਨਨਾ॥ ੩
 ੪੫॥ ਚੰਦ੍ਰ॥ ॥ ਕੇਤਿਕਬਧੇਬੰਜੁਅਰੁਬਨਾ॥ ਗਿਰ
 ਗਿਰਪਰੇਪਰਟਿਪਰਨਾ॥ ਮਹਰਬੀਬਨਨਕੰਬਧੇ
 ॥ ਗਿਰਗਿਰਪਰੇਪ੍ਰਤਸਧੇ॥ ੩੪੬॥ ਚੰਦ੍ਰ॥ ਸੁਰ
 ਬਡੇਰਣਮਚੇਬਿਕਟਅਤਿਯਾਏਧਾਇਕਰਪਰੇ
 ਬਿਕਟਮਤਿਮਰਮਰਕਰਸਕਟਪ੍ਰਕਗਾਦੁੰਦਰ
 ਭੇਲਦਮੁਸੇਰਗਾ॥ ੩੪੭॥ ਚੰਦ੍ਰ॥ ਤੰਕਹੰਕਹਿਮ

ਮਧੁਗਾਬੀਨਬੀਨਬਨਤਤਨਮੇਗਾਫੁਕਫੁਕ
 ਜੇਸੈਭੀਘਾਇਨਾਫੁਫੇਅਧਿਕਦੁਬਹੀਅੰ
 ਚਾਇਨਾ॥੩੪॥ਚੌਪਈ॥ਕੰਪਿਧਰੇਭਖਨਕੇਸੁੰਡ
 ॥ਬਾਜੀਰਬੀਗਜਨਕੇਸੁੰਡ॥ਫੁੰਡਪਰਕਹੀਫੁਫੁ
 ਫੁਫੇਗਾਤੀਰਤੁਫੰਗਤੁਕਨਕੇਸੁੰਡ॥੩੪॥ਚੌ
 ਪਈ॥ਬਹੁਜੇਫੇਇਓਂਭੰਤਸਿਪਹੀ॥ਭੰਤਭੰਤਧੁ
 ਜਨੀਰਿਪਗਹੀ॥ਉਤਰੀਅਸਿੰਘਬਹਨੀਕ
 ਪੈ॥ਇਤਅਸਧੁਜਧੰਯੇਯੈਧੈ॥੩੫॥ਚੌਪਈ॥
 ॥ਕੁੰਧਲਸੈਰਣਖੜਗਕਟਗੀ॥ਜਨੁਕਮੰਛਬੰ
 ਧੇਮਧਿਜਗੀ॥ਸਿੰਘਬਹਨੀਸੰਤਥਿਓਂਡਾ॥ਤਿ
 ਲਤਿਲਾਪੁਇਅਸੁਰਕਰਖੰਡੇ॥੩੫॥ਚੌਪਈ॥
 ॥ਕੁੰਧਪਖੈਰਟੀਬਿਰਜੈ॥ਬਖਤਰਕਹੀਗਿਰੇ
 ਰਣਰਜੈ॥ਕੁੰਚਲਤਸੁਣਤਕੀਧਗਾ॥ਫੁਫੁ
 ਬਗਮੇਜਨੁਕਫੁਫੁਗਾ॥੩੫॥ਚੌਪਈ॥ਕੁੰਡ
 ਕਨੀਸੁਣਤਪੀਐ॥ਫੁਫੁਖਤਿਕੁੰਮਸਭਖਜੀ
 ਐ॥ਕਾਕਤਿਕੁੰਫਿਕੈਕਤੀ॥ਧੇਤਪਿਸਚ
 ਨਿੰਡੇਲਤਮਤੀ॥੩੫॥ਚੌਪਈ॥ਹਸਤਫਿਰ
 ਤਪੇਤਨਕੀਰਗਾ॥ਡਕਤਿਕੁੰਬਜਵਤਤਰ
 ॥ਜੇਗਿਨਫਿਕੈਕੁੰਮੁਸਕਤੀ॥ਭੁਤਨਕੀਇਸ
 ਤੀਮਰਮਤੀ॥੩੫॥ਚੌਪਈ॥ਫਿਰਤਕੁੰਰਣ
 ਡਕਰਤਿਡਕਨੀ॥ਮਸਅਹਰਕਰਤਕੁੰਫੁਫੁ

ਨਿਯੋਤਪਿਸਚਰਸੈਕਿਲਕੈਗੈ। ਕਹੁ ਮਸਨਕਿ
 ਠਾਕਟੀਮੈਗੈ॥ ੩੫੫॥ ਚੰਪੜੀ॥ ਕਛੈਰੈਤਰਲਦੰਤ
 ਬਿਹਰਤਾ। ਭੁਤਪ੍ਰੇਤਤਾਕੀਕਹੰਮਰਤਾ। ਉਲਕ
 ਪਾਤਹੋਤਅਕਸਾ। ਅਸੁਰਸੈਨਇਹੰਬਿਧਿਭ
 ਯੋਨਸਾ॥ ੩੫੬॥ ਚੰਪੜੀ॥ ਬਹੁਤਅਮਿਤਰਲ
 ਪਵਨਪ੍ਰਚੰਡਾ। ਰਿਖੀਅਤਪਰੇਸੁਤਟਖੰਡਖੰ
 ਠਾ। ਕਾਕਿਨਕੁੰਕਮਾਨਵਤਤਤੀ॥ ਫੁਗੁਨ
 ਜਾਨਕਕਠਮਾਤੀ॥ ੩੫੭॥ ਚੰਪੜੀ॥ ਇਹੰਬਿਧਿ
 ਸੁਲਕੁੰਡਰਗਿਗੈ। ਦੁਸਹਮਾਨਸਰੇਵਰਭਯੋ
 ਸੇਤਛੰਡਜਹੰਮੇਬਿਰਜੈ। ਅਨਤਸਜਜ
 ਲਜੀਅਸੇਰਜੈ॥ ੩੫੮॥ ਚੰਪੜੀ॥ ਟੁਕਟੁਕਦੰਤੀ
 ਕਹੁੰਤਏ। ਤਿਲਤਿਲਪਾਇਸੁਭਟ੍ਰੈਗਏ॥ ਸ੍ਰੇ
 ਨਤਪਰਬਹੀਇਕਬਗਾ। ਭਈਪੁਰਗਲਕੀਸਭ
 ਗਰ॥ ੩੫੯॥ ਚੰਪੜੀ॥ ਨੇਜਬਜਬਹੁਬੀਰਸੰ
 ਘਾਗੇ। ਪੋਏਬਰਸੀਖਭਟਯੋਗੇ। ਟੁਕਟੁਕ
 ਕਰਤੁੰਗਲ੍ਹੈਰੋਹੇ॥ ਜਿਨਕਘਾਵਸੋਹੀਨਬਹੇ
 ॥ ੩੬੦॥ ਚੰਪੜੀ॥ ਇਹੰਬਿਧਿਅਮਿਤਕੰਕਰਿਕਾ
 ਕਾਛਤਭਯੋਦੰਤਬਿਕਰਲਾ। ਛਿੰਪ੍ਰਯੋਨੇਛਿਨ
 ਮਛਿਛੰਡਾ। ਸੁਰਬੀਰਬਲਵਨਮੁਛਲੋ।
 ੩੬੧॥ ਚੰਪੜੀ॥ ਦੁੰਤੁਅਧਿਕਰਲਕੀਯੋਅਪਾ
 ਗਾ। ਦਾਨਵਮਰਤਭਯੋਨਹੀਮਗਾ। ਤਬਅਸਧੁ

ਕੇੜ

ਜਮ੍ਹਾਸਮੰਤ੍ਰਬਿਚੇਗੇ॥ ਜਿਹੰਬਿਧਿਤੇਰਨਵੰਹਿ
 ਸੰਘਗੇ॥ ੩੬੨॥ ਚੰਪ੨ ਸਰਬਕਰਖਲਕੀ
 ਯਮਸਧੁਜਜਬਾ॥ ਉਪਜਨਤੋਂਗਹਿਗਏਅ
 ਸੁਰਤਬਾ॥ ਅਗਿਆਬਹੁਰਕਲਕਹੰਦਈ॥
 ਸੁੰਤ੍ਰਸੈਨਭੰਛਨਕਰਿਗਈ॥ ੩੬੩॥ ਚੰਪ੨
 ਏਕਹੰਤ੍ਰਸੁਰਤਬੋਗਹਿਗਯੋ॥ ੩੬੪॥ ਸਿਤਅ
 ਧਿਕਚਿਤਮੰਭਯੋ॥ ਹਇਹਾਇਕਸਕਰੋਓ
 ਪਾਵਾ॥ ਅਬੋਕਈਚਲਤਨਮੋਰਦਵਾ॥ ੩
 ੬੪॥ ਚੰਪ੨॥ ਮਹਕਲਕੀਜੋਸਰਲਪੁਰਸ
 ਲਏਬਚਾਇ॥ ਅਵਗਨਉਪਜਾਦੁਸਰਜ
 ਗਭਛਿਜੋਸਭਹੀਬਨਾਇ॥ ੩੬੫॥ ਚੰਪ੨॥
 ਜੇਪੁਜਾਮਸਕੇਤਕੀਤਿਤਪ੍ਰਤਕਰੋਬਨਾਇ
 ॥ ਤਿਨਪਰਅਪਨੇਤਥਦੈਅਸਧੁਜਲਤ
 ਬਚਾਇ॥ ੩੬੬॥ ਚੰਪ੨॥ ਦੁਸਟਦੈਤਕੁ
 ਬਾਤਨਜਨੀ॥ ਮਹਕਲਤਨਪੁਨਰਿਸਰ
 ਨੀ॥ ਬਲਾਅਪਬਲਾਅਪਨੇਨਾਬਿਚਗਾ॥
 ਗਰਬਠਨਜੀਅਬਹੁਰਕਾਗਾ॥ ੩੬੭॥ ਚੰਪ੨॥
 ਗੁਰਸੁਸਰਨੇਚਾਚੰਪ੨॥ ਗੋਕਲਕੁਲ
 ਜਿਨਜਾਹੁ॥ ਬਹੁਰਅਨਸੰਗਮਮਚਹੁ॥
 ਏਕਤਿਦਨਕਰੋਲਮਹੀ॥ ਕੈਅਸਧੁਜਕੈ
 ਦਨਵਨਹੀ॥ ੩੬੮॥ ਚੰਪ੨॥ ਏਕਪਵਤੰਜ

ਜਪਗਭਾਜਾਮਹਾਜੈਤਨਕਰਾਜਾਅੰਤਉਗਿ
 ਧਗਗਨਲੈਗਏ॥ ਬਹਿਤਬਿਖੁਤਉਹਠਿਭਏ॥ ੩
 ੬੪॥ ਚੈਪਈ॥ ਅਸੁਰਅਮਿਤਰੋਣਬਣਚਲਾਏ॥
 ਨਿਰਖਖੜਗਧੁਜਕਟਗਿਰਏ॥ ਬੀਸਸਹਸ੍ਰਅ
 ਸੁਰਪਰਬਾਨਾਸੀਅੰਧੁਜਛੋਡੇਬਿਧਿਨਨਾ॥ ੩
 ੭੦॥ ਚੈਪਈ॥ ਮਹਾਕਲਕਗੀਯਮੈਕੋਪਾਧਨੁਖ
 ਟਕੋਰਬਹੁਗਲੋਪਾਏਕਬਣਤਨੁਧੁਜਹਿਗਿਰ
 ਵਾਦੁਤੀਅਸੰਤ੍ਰਕੇਸੀਸਉਡਵਾ॥ ੩੭੦॥ ਚੈਪਈ
 ॥ ਕੁੰਬਿਸਿਖਕੁੰਦੈਰਬਚੈਕਾਕਟਿਰੇਏਛਿਨ
 ਇਕਮੋਬੰਕਾਚਰੰਬਾਨਚਰੰਬਾਜਾਮਹਾ
 ਏਸਭਜਗਕੇਰਾਜਾ॥ ੩੭੨॥ ਚੈਪਈ॥ ਬਹੁਰਅਸੁ
 ਰਕਾਟਿਸੁਖਾਸੀਅਸਕੇਤਜਗਤਕੇਨਬਾ॥
 ਦੁਤੀਅਬੰਨਸੋਦੁਸੁਰਅਰਕਗਾਕਟਿਦੀਯੋਅ
 ਸਧੁਜਨਰਨਹਾ॥ ੩੭੩॥ ਚੈਪਈ॥ ਪੁਨਰਛਸਕ
 ਕਟਾਸੀਸਾਸੀਅਸਕੇਤਜਗਤਕੇਈਸਾਪੁਧ
 ਨਬਿਸਟਗਗਨਤੋਭਈ॥ ਸਭਹਨਅੰਨਬਧ
 ਈਰਈ॥ ੩੭੪॥ ਚੈਪਈ॥ ਪੰਨਿਪੰਨਿਲੋਗਨਕੇਰ
 ਜਾਦੁਸਟਨਦਹਗੀਬਨਿਵਜਾਅਖਲਾਭ
 ਵਨਕੇਸਿਸਜਨਹੋਗਾਰਸਜਨਮੁਹਿਲੇਹੁਭੇਖੇ
 ॥ ੩੭੫॥ ਕਾਛੇਭਿਨ ੩੭੫॥ ਚੈਪਈ॥ ਹਮਰੀ
 ਕੋਹਬਰੈਗੰਢਿਆਪੁਰੇਹੋਇਚਿਤਕੀਇਛੀ

ਤਵਚਰਣਨੰਦੈ ਹਮਗਾ ਅਪਨ ਜਾਨ ਕਰੇ ਪ੍ਰਤ
 ਪਗਾ ॥ ੨੯੬ ॥ ਚੰਦ੍ਰਾ ॥ ਹਮੇਰ ਦੁਸਰ ਸਭੈ ਤੁਮ ਘਾ
 ਵਹਾ ਅਪਾਥੈ ਮੋਹਿ ਬਚਾਵਹਾ ਸੁਖੀ ਬਸੈ
 ਮੇਰੇ ਪਰਵਾਸੇ ਵਕਸਿਖ ਸੁਖੈ ਕਰਤਾ ॥ ੩੯੭ ॥
 ਚੰਦ੍ਰਾ ॥ ਮੇਰੇ ਛਿਕਾ ਨਿਜ ਕਰਦੇ ਕੀਏ ਸਭ ਬੈ
 ਗਨਿਕ ਅਜੁ ਸੰਘ ਗੀਏ ਪੁਰਨ ਹੋਇ ਹਮ ਗੀਆ
 ਸਾ ਤੇਰ ਭਜਨ ਕੀ ਹੋਇ ਪਿਆਸਾ ॥ ੩੯੮ ॥ ਚੰਦ੍ਰਾ ॥
 ॥ ਤੁਮ ਹਿਛਾ ਡਿਕੇਈ ਅਵਰੁ ਨ ਪਿਆਉ ਜਿ ਬਰਚ
 ਤੇ ਸੁਤੁ ਮਤੇ ਪਾਉ ॥ ਸੇਵਕ ਸਿਖ ਹਮੇਰੇ ਤਗੀਅਹਿ
 ॥ ਚੁਨਿ ਚੁਨਿ ਸੰਤ ਹਮੇਰੇ ਮਗੀਅਹਿ ॥ ੩੯੯ ॥ ਚੰਦ੍ਰਾ ॥
 ॥ ਅਪਾਥੈ ਮੁਝੈ ਉਬਰੀਐ ॥ ਮਰਨ ਕਾਲ ਕਤ
 ਸਨਿ ਵਗੀਐ ॥ ਹੁਜੇ ਸਦਾ ਹਮੇਰੇ ਪੰਛਾ ॥ ਸੀਅਸਧੁ
 ਜਜੁ ਕਰੀ ਅਹੁਰੇ ਛਾ ॥ ੪੦੦ ॥ ਚੰਦ੍ਰਾ ॥ ਗੁਖਿ ਲੇਹੁ ਮੁ
 ਹਿਰਖ ਨ ਹੋਗਾ ਸਹਿ ਸੰਤ ਸਹਇ ਪਿਆਗਾ ਦੀਨੈ
 ਧਰੁ ਸਦਨ ਕੇ ਹੋਤਾ ॥ ਤੁਮੇਰੇ ਪੁਰੀ ਚਤੁਰ ਸਕੰਤ
 ॥ ੪੦੧ ॥ ਚੰਦ੍ਰਾ ॥ ਕਲਪਾਇ ਬ੍ਰਹਮ ਬ੍ਰਹਮ ਪੁਪਗਾ
 ਕਲਪਾਇ ਸਿਵ ਜੀ ਅਵਤਰਾ ॥ ਕਲਪਾਇ ਕਰ
 ਬਿਸਨ ਪ੍ਰਕਾਸਾ ਸਕਲ ਕਲ ਕਰੀ ਅਤਮਾਸਾ ॥
 ੪੦੨ ॥ ਚੰਦ੍ਰਾ ॥ ਜਵਨ ਕਲ ਜੋਗੀ ਸਿਵ ਕੀਐ ॥
 ਬੇਰਗ ਜਬ੍ਰਹਮ ਜੁਥੀਐ ॥ ਜਵਨ ਕਲ ਸਭ ਲੇ
 ਕਸਵਗਾਨ ਮਸਕਰੈ ਤਹਿ ਹਮਗਾ ॥ ੪੦੩ ॥ ਚੰਦ੍ਰਾ ॥

ਵਨਕਸੁ ਭ ਜਗਤ ਬਨਾਯੋ ॥ ਦੇਵ ਦੈਤ ਜੰਛਨ ਭਿਧ
 ਜਾਯੋ ॥ ਆਦਿ ਅੰਤ ਏਕੈ ਅੰਤ ਗਾਸੇ
 ਈ ਗੁਰੂ ਸਾਮਾਇਯੋ ਮਾਗਾ ਚੰਪਈ ॥ ਨਮਸ
 ਕਰਤਿ ਸਹੀਕੋ ਹਮਰੀ ॥ ਸਕਲ ਪੁਜਾ ਜਿਨ ਅਪਸ
 ਵਰੀ ॥ ਸਿਵ ਕਰਨੈ ਸਵਗਤ ਸੁਖਦੀਯੋ ॥ ਸੰਤ ਨ
 ਕਪਲ ਮੇਬਧਰੀਯੋ ॥ ੩੫ ॥ ਚੰਪਈ ॥ ਘਟ ਘ
 ਟਕੇ ਅੰਤਰੀ ਜਾਨਤਾ ॥ ਭਲੇ ਬੁਝੇ ਕੀ ਪੀਰ ਪਛਾ
 ਨਤਾ ॥ ਚੀਟੀ ਤੇ ਕੁੰਜਰ ਅਸਥੁਲਾ ॥ ਸਭ ਪੁਰਖਿਧ
 ਰਿਸਟ ਕਰੁਣਾ ॥ ੩੬ ॥ ਚੰਪਈ ॥ ਸੰਤ ਨ ਦੁਖ ਪ
 ਏ ਬੇਦੁਖੀ ॥ ਸੁਖ ਪਏ ਸਾਧੁ ਨੇਕ ਸੁਖੀ ॥ ਏਕ ਏਕ
 ਰੀ ਪੀਰ ਪਛਾਨੋ ॥ ਘਟ ਘਟ ਕੇ ਪਟ ਪਟ ਕੀ ਜੰਨੇ
 ॥ ੩੭ ॥ ਚੰਪਈ ॥ ਜਬ ਉਰ ਕਰਖ ਕਰ ਕਰਤ ਗਾਪ
 ਜਾਪ ਕਰਤ ਬਰੇ ਅਪਗਾ ॥ ਜਬ ਅਕਰਖ ਕਰ
 ਤੋ ਕਬਹੂੰ ॥ ਤੁਮ ਮੈ ਮਿਲਤੋ ਰਹਸ ਬਹੁੰ ॥ ੩੮
 ॥ ਚੰਪਈ ॥ ਜੇ ਤੇ ਬਰਨ ਸਿਸਟ ਸਭ ਪੈਗੈ ਅਪ
 ਅਪ ਨੀਬੁਝੁ ਚੰਗੈ ॥ ਤੁਮ ਸਬ ਹੀ ਤੇ ਹੁਤ ਨਿ
 ਗਲ ਮਾ ॥ ਜਾਨਤ ਬੇਰੇ ਭੇਦ ਅਗਮ ਲਾਮਾ ॥ ੩੯ ॥
 ਚੰਪਈ ॥ ਨਿਰੰਕਰ ਨਿਬਿਕਰ ਨਿਲੰਬਾ ॥ ਆਦਿ ਅ
 ਨੀਲ ਅਨਾਦਿ ਅਸੰਭਾ

ਤਕ ਮੁਕੁ ਉਚਰਤ ਭੇਦਾ ॥ ਜੋ ਕੇ ਭੇਦ ਨ
 ਪਾਵਤ ਬੇਦਾ ॥ ੪੦ ॥ ਚੰਪਈ ॥ ਤੇ ਕੇ ਕਰਪਾਤ ਅ

ਨਮਨਤਾ ਮਹਾਮੁਕਤਕਛੁਤਰਨਜਨਤਾ ਮਹਾ
 ਦੇਵਕੰਕਤਸਦਾ ਸਿਵਾ ॥ ਨਿਰੰਕਾਰਕਚੀਨ
 ਤਨਹੰਭਿਵਾ ॥ ੩੬੧ ॥ ਚੌਪਈ ॥ ਆਪਆਪਨੀਬੁ
 ਧਿਯੋਜੋਤੀ ॥ ਬਹੁਲਤਭਿਨਭਿਨਤੁਹਿਤੋਤੀ ॥ ਤੁਮ
 ਹਲਖਨਜਾਇਧਸਾ ॥ ਕਿਹੰਬਿਧਸਜਾਪ੍ਰਿਥਮਸ
 ਸਾ ॥ ੩੬੨ ॥ ਚੌਪਈ ॥ ਏਕੈਰੁਪਅਨੁਪਸਰੁਪਾਰ
 ਕਭਯੋਰਵਤਕਹੀਭੁਪਾ ॥ ਅੰਤਜੋਜੋਸਮੇਤਜ
 ਕੀਨੀ ॥ ਉਤਭੁਜਧਨਬਹੁਗਚਦੀਨੀ ॥ ੩੬੩ ॥
 ਚੌਪਈ ॥ ਕੁੰਭੁਲਗਜਾਨੁਕੁੰਭੁ ॥ ਕੁੰਭੁਸਿਮਟਭਿਯੋ
 ਸੰਕਰਇਕੋਰਾ ॥ ਸਗਰੀਸਿੰਸਟਦਿਖਾਇਅਚੰਤ
 ਵਾ ॥ ਅਦਿਜਗਾਦਿਸਰੁਪਸੁਖੰਭਵਾ ॥ ੩੬੪ ॥ ਚੌਪ
 ਈ ॥ ਅਬਰੰਛਮੇਰੀਤੁਮਕੰਗੇ ॥ ਸਿਖਿਅਉਬਰਮ
 ਸਿਖਿਅਸੰਘਗੇ ॥ ਦੁਸਟਜਿਤੇਉਰਵਤਉਤਪਾ
 ਤਾ ॥ ਸਕਲਮਲੇਛਕਰੋਰਣਘਾਤਾ ॥ ੩੬੫ ॥ ਚੌ
 ਪਈ ॥ ਜੋਅਸਧਜਤਵਸਰਣੀਧਗੇ ॥ ਤਿਨਕੇਦ
 ਸਟਦੁਖਿਤਹੂੰਮਗੇ ॥ ਪੁਰਖਜਵਨਪਗਪਰੇਤੁ
 ਹੋਗੇ ॥ ਤਿਨਕੇਤੁਮਸੰਕਟਸਭਟੇਗੇ ॥ ੩੬੬ ॥ ਚੌਪ
 ਈ ॥ ਜੋਕਲੇਕੋਇਕਬਰਧਿਐਹੈ ॥ ਤਕੇਕਲ
 ਨਿਕਦਿਨਹੀਐਹੈ ॥ ਗਛੋਇਤਹਿਸਭਕਲਾ ॥
 ਤੁਸਟਅਹਿਸਟਟੇਤਤਕਲਾ ॥ ੩੬੭ ॥ ਚੌਪਈ
 ॥ ਕ੍ਰਿਪਾਦਿਸਟਿਤਨਜਹਿਨਿਹਰੇ ॥ ਤਕੇਤਪਤ

THE NEW
... ..
... ..

9903

9908

9904

9909

9908

ੴ ਸ੍ਰੀ ਗੁਰੂ ਜੀ ਕੀ ਫੌਤੇ ॥

ਸ੍ਰੀ ਅਕਾਲ ਪੁਰਖ ਜੀ ਸੋਹਣੇ ॥ ਸੰਸਾਰ ਸੁਖ ਮ
ਨਾ ॥ ਪਾਤਸਾਹੀ ੧੦ ॥ ਗੁਰੂ ਗ੍ਰੰਥ ਸਾਹਿਬ ॥
ਪ੍ਰਥਮੇ ਸ੍ਰੀ ਨੰਕਰ ਕੋ ਪਰਨਾ ॥ ਫਨਿ ਕਿਛੁ ਭਗਤਿ ਹੀ
ਤਹ ਸਿ ਬਰਨਾ ॥ ਵੀਨ ਦਇਆ ਲੁਧੁ ਗੁਨੁ ਅਤਿ ਸੁਆ
ਮੀ ॥ ਭਗਤਿ ਵਲੁ ਲੁਧੁ ਹੀ ਅਤਿ ਗਿਅਮੀ ॥ ਪਾਇਓ
ਹਿਰੈ ਦੇਖੈ ਨਹੀ ਕੋਈ ॥ ਜਲ ਬਲਿਹੈ ਸੁਬ ਮੈ ਸੋਈ ॥
ਬੁਧ ਬੇਅੰਤੁ ਅੰਤੁ ਨਹੀ ਪਵੈ ॥ ਪਤਿ ਪਤਿ ਪੰਡਤ ਹੁ
ਬਤੈ ॥ ਸੁਲੋਕ ॥ ਗਹਿਗੰਭੀਰ ਗੁਰੂ ਹੈ ਅਪਰ ਅਪ
ਰ ਅਪਾਰੀ ॥ ਜਿਨ ਸਿਮਰਿਅਤਿ ਨ ਪਾਇਅਗੋ ਬਿੰਦ ਕਿਸ
ਨ ਮੁਗਹੀ ॥ ਸੋਹਣਾ ॥ ਬਾਗਹੋ ਬੇਰਕ ਤੇ ਬਪੰਡਤਿ ਸੇਖ
ਬਖਨਈ ॥ ਗੁਰੂ ਜਪਾਵੰ ਹੋ ਬੇਗਮੁ ਅਹਿ ਚਲੀਯ
ਹਿ ॥ ੨ ॥ ਪਛੇ ॥ ਗੁਰੂ ਜਗਮਹਿ ਅਹ ਵਰਤਾ ॥ ਪਾਤਿ ਪਤਿ
ਪੰਡਤਿ ਦੇਹਾ ਬੇਰਾ ॥ ਸੀਲਾ ਸਚੁ ਸਤਿ ਜਗਮਹਿ ਬੋਏ
ਆਦਇਆ ਪਰਮਦੁਆ ਪਰਮਹਿ ਹੋਇਆ ॥ ਸਤਸੰਤੋਖ
ਸੀਲਾ ਸਚੁ ਜਨਾ ॥ ਸਤਿ ਜਗਦੁਆ ਪਰਮੈ ਤੈਮਨਾ ॥ ਤੀਨ ਜਗਮ
ਨੋ ਭਗਤੋ ਬੇਲਾਸਾ ॥ ਦਇਆ ਸੀ ॥ ਸਚੁ ਪਰਮਨਿ ਵਸਾ ॥

Digitized by Panjab Digital Library | www.panjabdigilib.org

ਫਿਰੀਨੀ॥ ਬ੍ਰਹਮਾ ਬਿਸਨਮ ਹਰੇ ਵਰੀਨੀ॥ ਦੁਗਾ
 ਮਾਤਭਈ ਪਰਚੰਗਾ॥ ਚਉਰਭਵਨ ਫਿਰੇਨ ਵਖੰਡਾ॥
 ੫॥ ਸੋਲ੍ਹੇ ਕ॥ ਬਿਸਨਨਾ ਮੁਹਿ ਰੇ ਪਰੇ ਬ੍ਰਹਮ ਪਰਮਾ
 ਤਿ ਚੀਨਾ॥ ਸਿੰਘ ਬਾਹੀ ਮਾਤ ਹੋ ਮਹਾ ਦੇਵ ਪਰਬੀਨ
 ॥੧॥ ਸੋਲ੍ਹੇ ਕ॥ ਏਮਾਤ ਪਸੀ ਜਾਨ ਰੇ ਚੀਰ ਓਹੋ
 ਕੀਨੀ ਜੁਗ ਪਰਵਨ ਚਰਮ ਜੁਗ ਮਹਿ ਜਾਨੀ ਐ॥ ੨॥ ੧੫
 ੫॥ ਰਸ ਅਵਤਾਰ ਪ੍ਰਭੂ ਜੀ ਕੀਨੇ॥ ਭਗਤ ਕਰਨ
 ਗਰਬ ਜੁ ਨ ਲੀਨੇ॥ ਬਿਸਨਨ ਪਰਭਗਤ ਉਪਗੇ ਭ
 ਗਤ ਕਰਨ ਅਸੁਰ ਸੰਘੇ॥ ਚਰਬ ਰਬ੍ਰਹਮੇ ਨੇ ਕੀਨੇ
 ॥ ਪੰਡਤਿ ਮਹਾ ਗਿਆਨ ਕਰੀਨੇ॥ ਪਾੜੇ ਪਤਿ ਪੰਡਤਿ
 ਹੁਬਤ ਵੈ॥ ਸਰਸਾ ਖਤਿ ਕਿਛੁ ਗਿਆਨੁ ਨ ਪਾਵੈ॥
 ੨॥ ਸੋਲ੍ਹੇ ਕ॥ ਬੇਰਬ ਚਨਮਨ ਮੈ ਪਰੇ ਬ੍ਰਹਮ ਬਾਕ ਪਰ
 ਵਨਾ॥ ਜਿਨ ਜਨਹਿ ਜਾਨਿ ਅਨਹੀ ਸੋ ਮਹਾ ਅਗਿਆ
 ਨੀ ਅਗਿਆਨ॥ ੧॥ ਸੋਲ੍ਹੇ ਕ॥ ਮੁਕੁਨ ਜਨੈ ਕੋ ਏ ਬੇਰਬ ਚ
 ਨ ਪਰਵਨੈ॥ ਜਿਨ ਜਨ ਜਾਨਿ ਅਸੋ ਏ ਗੋ ਬੇਰ ਕੋਹੀ ਐ
 ਬਸੈ॥ ੩॥ ਪੰਥੀ॥ ਮਹਾ ਦੇਵ ਦੇਵਨ ਕੇ ਦੇਵਨਾ॥ ਨਿਸਰਿ ਨ
 ਜਨ ਕਰਤੇ ਵਕੀ ਸੇ ਵਨਾ॥ ਜਿਨਾ ਸਮਰਿ ਆਤਿ ਨਹੀ ਬਰਪਾ
 ਇਆ॥ ਪਰ ਬ੍ਰਹਮ ਪ੍ਰਭੂ ਨਿਹਚੈ ਆਇਆ॥ ਚੰਡੀ ਮਾਤ ਤੁ
 ਚਰ ਪਟਿਨ ਗੀ॥ ਤੀਨ ਲੋਕ ਜਿਨ ਪ੍ਰਥਮਾ ਤਹੀ॥ ਸੁਆਮੀ
 ਸੰਤਿ ਪਿਆਵਹਿ ਧੁਨ ਪਗੈ॥ ਚਰਿਤ ਜਗ ਮੈ ਜੈ ਜੈ ਕੋ॥ ੧॥
 ੪॥ ਦੇਵ ਦੇਵਨ ਪ੍ਰਭੂ ਤੇ ਅਓ ਤਰਨ ਲੀਨੇ ਸਥਾ ਜੋਗ
 ਮਾਇਆ ਜਗਤ ਰਨੀ ਕੀਨੀ ਰੀਨ ਨਥਾ॥ ੧॥ ਸੋਲ੍ਹੇ ਕ॥ ਸਿੰਘ

ਬਹੁਨੀਮਤ ਚਗੁਗਮੈ ਸਿਮਰਤੋ ॥ ਜਨ ਦੇਵ ਨ ਪੂਜ
 ਤਿਛਾਇ ਇਹ ਮਾਇਆ ਜਗੁਤਰੀ ॥ ੨ ॥ ਪੁਰੀ ॥ ਪ੍ਰਕ
 ਬ੍ਰਹਮ ਬੇਅੰਤ ਅਕਲਾ ਭਗਤਿ ਸੁਦਾਮਾ ਕੀਓ ਨਿ
 ਹਲਾ ॥ ਜਨ ਦੀਪ ਨ ਕੋਇ ਭੋਜਨੁ ਲੀਆ ਦੀਨ ਦੇਅ
 ਲ ਕਿਰਪਾ ਨਿਧੀਆ ॥ ਕਬੀਰ ਭਗਤੁ ਭਇਆ ਅ
 ਧਿਕਾਈ ॥ ਨਾਮ ਦੇਵ ਕੀ ਹਰਿ ਛਾਨ ਛਾਈ ॥ ਸੰਸਾਰ
 ਦੇਖਾਇ ਓਹ ਨਿਧੀ ॥ ਸੇਨ ਭਗਤਿ ਕੀ ਪੈਜ ਸਖਾਈ ॥
 ਗਵਿਦਾ ਸਦਾ ਸਜਨ ਕੇ ਤੇਗ ਨਾ ॥ ਪਸਨ ਪਾਵੈ ਹਰਿ ਸਿ
 ਮਰ ਨਿਬੰਧ ॥ ਚਗੁਗ ਨਿਹਚੈ ਨਿਧ ਪਾਇਆ ਨਾ
 ਨ ਕਜਨ ਹਰਿ ਚਰਨੀ ਲਾਇਆ ॥ ੩ ॥ ਮਨ ॥ ੨ ॥ ਨ
 ਦਿਆਲ ਕਿਰਪਾ ਕਰਹੁ ਸਭਿ ਭਗਤ ਨਿਤੋਇ ਅਨੰਦ ॥
 ਕਰਮ ਸਭਿ ਪੁਰੇ ਪਵਹਿ ਪਲ ਪਲਿ ਤਜਿ ਗੋਬਿੰਦ ॥ ੧ ॥
 ੨ ॥ ਜਗਤ ਜਗਤ ਕੀ ਰੇਖ ਕਾ ਮਝੇ ਪਾਤਿ ਲੇਭੈ
 ॥ ਵੈਰ ਕਰਮ ਕੀ ਰੇਖ ਆਨ ਪਿਆਨੁ ਭੁਲੇ ਫਿਰਹਿ ॥ ੨ ॥
 ੩ ॥ ਮੈ ਅਧੀਨ ਦਾਸਨ ਕੇ ਦਾਸਾ ॥ ਮੈ ਜਨੁ ਗੋਬਿੰਦ
 ਕੀ ਰਖੋ ਆਸਾ ॥ ਭੁਲੇ ਲੋਕ ਮੁਝ ਪੁਰਜੀ ਕਹੈ ॥ ਮਹਾ ਅ
 ਪਾਧ ਪਾਪ ਮੈ ਰਹੈ ॥ ਭੁਲੇ ਲੋਕ ਮੁਝ ਕਹੈ ਅੰਤਰ ਜਾਮੀ ॥
 ਵੇਕੇ ਨਰਕ ਨਹੋਇ ਗਾਮੀ ॥ ਇਤਉਤ ਵੇਕੇ ਧੁਨ ਨ
 ਤੀ ਪਿਆਨਾ ਜਿ ਕੋਊ ਕਹੈ ਮੁਝ ਜਾਨੀ ਜਾਨ ॥ ੨ ॥ ਸਲਾਹ
 ॥ ਜਾਨੀ ਜਾਨ ਕਹਤੇ ਫਿਰਹਿ ਸਮਝਤਿ ਨਹਿ ਮਨ ਮਾਹਿ ॥
 ਅੰਤ ਕਾਲ ਵੇਨਰਕ ਮੈ ਨਿਸਰਿਨ ਬੇਮੁਖ ਪਾਹਿ ॥ ੧ ॥ ਮਾਹਾ
 ਮਹਾ ਅਪਰਾਧੀ ਲੋਕ ਕਰਨਹੁ ਅਓਰੈ ਕਹਹਿ ॥ ਵਹੁ

ਕਹਿਨਿਕਰਾਵਨਿਜੋਗਏਲੋਗਜੋਗਸਤਿਨਰਕਕੇ॥੨॥
 ਪਥੀ੨॥ਸੁਨਲੋਕੋਤਮਧੋਗਧਿਆਨਗੁਰਅਪੁਨੇਕ
 ਉਤਜਿਨੁਜਨਾਅਨਿਕਲਜਗਤਾਹਿਕਲਿਪਧਾ
 ਨਾਪਾਖੰਡੀਗਜਭਜਨੀਤੋਮਨਾਨੀਚਸੇਉਚਉਚ
 ਨਹੀਕੋਈ॥ਕਾਮਕੋਪਲੋਭਅਤਿਲੇਈ॥ਸਤਿਸੰਤੋਪੁ
 ਕੁਏਕੋਜਨੇ॥ਅਉਰਨਦੁਜਾਕੋਈਮਨੇ॥੧੦॥ਸੋਧਕਾ॥
 ਭੁਲੇਕਾਹੋਤਮਫਿਰਹੁਅਰਬੇਮੁਖਕਾਹੋਯੋਗਾਮੈਦਾ
 ਸਨਕੋਦਾਸੰਤੁਮਭੁਲੇਕਾਹੋਯੋਗਾ॥੧੧॥ਸੋਧਕਾ॥ਜੇਤੁਮ
 ਸਮਝਹੁਅਉਰਬ੍ਰਹਮਾਤਿਅਤੁਮਕੋਪਗੈਕਹੀਨਧਾ
 ਵੈਰੋਗਰਸਨਤੇਬੇਮੁਖਪਗੇ॥੨॥ਪਥੀ੨॥ਇਕਸੰਤਨੀ
 ਪਾਖੰਡਅਤਿਕੀਨਾਧਰਮੁਆਪਨਾਅਉਰਕੋਦੀਨਾ
 ॥ਨਾਮੁਛਾਡਿਆਨਕਉਮਿਲਿਆਜਨਮੁਖੇਇਕਟੰਬ
 ਸੰਗਗਲਿਆਗੁਰਖੇਪਾਖੰਡੀਭਾਉ॥ਲੋਕਪੁਜਾਵੈਦੁ
 ਨਾਹਉ॥ਮਿਖਸੰਨਿਆਸੀਮੁੰਡੀਅਪੁਜਾਕਉਬੁਝੈ
 ਕਉਨਬੁਝੈ॥੧॥ਪਥੀ੨॥ਫੈਰਸਨਛਤੀਸਪਾਖੰਡਹੋ
 ਅਪਨੀਅਪਨੀਰੋਗਾਰਮਨਮੁਮਨਿਜਪਤਿਹੈਜਪਿ
 ਨੇਭੀਅਉਗੇ॥੧॥ਸੋਧਕਾ॥ਜਿਨਕਉਮਿਲੇਗੁਪਾਲਸਤਿ
 ਗੁਰਮੇਈਜਾਨੀਐ॥ਸਦਾਹੋਕਿਰਪਾਲੇਨਿਸਦਿਨਮੁ
 ਨੁਤੋਲੈਨਹੀ॥੨॥ਪਥੀ੨॥ਇਸਕਲਾਕਾਸੁਨਪਰਿਵੈਸ
 ॥ਬ੍ਰਹਮਨਛਤੀਸੁਦੁਬੈਸਾਬ੍ਰਹਮਨਛਤੀਕੀਕਹੀਨ
 ਜਾਇ॥ਬੈਸਸੁਦੁਮੈਬਿਸਤਿਭਗਤਾਇ॥ਬ੍ਰਹਮਨਛਾ
 ਤੀਪਰਮਕੀਰਨਾਸੁਚਿਅਤਜਿਅਸੁਚੁਪਰਧਨਾ॥

ਬ੍ਰਾਮਨ ਛੰਡੀ ਭੋਜਤੀ ਚਾ॥ ਬ੍ਰਿਸਦਿਕੁ ਪਰਤਿ ਬੇਸੁ
 ਚਾ॥ ੧੨॥ ੧੨॥ ਮਨਸ ਜਨਮ ਤੁਮ ਕੋ ਦੀਆਨਾ ਮੁ
 ਰਨੁ ਕਰਹੁ ਨੀਤਾ ਪਰਮ ਛੰਡੀ ਅਨੈਜ ਪੁਰੇਹੁ ਸਗੀ
 ਰੁ ਅਨੀਤਾ॥ ੧੩॥ ੧੩॥ ਧਰਮ ਅਪਨੇ ਕਉ ਛੰਡੀ ਕੈ ਪੁ
 ਜੈ ਜਤਮ ਲੇਛਕੀ॥ ਜੇ ਤੇ ਹੋਹਿ ਧਨਾਨੁ ਸੁ ਚੇਕਿ ਰਿ
 ਆਦੁ ਨੀਤ ਜਹਿ॥ ੧੪॥ ੧੪॥ ਇਸ ਕਲਾ ਮੈ ਮਨੁ ਗੁਰੁ
 ਹਾਂ ਵੀ ਕਰਹਿ॥ ਖੰਡ ਬ੍ਰਹਮੰਡਿ ਰਿਖੈ॥ ਸਿਖ ਸੰ
 ਤਨ ਕਉ ਦੇਨ ਓ ਪਦੇਸੁ॥ ਛੰਡੀ ਕੋ ਕਹੁ ਮੁਲੇ ਛਾ॥
 ਅੰਦਰਿ ਗਇਆ ਬਾਹਿਰਿ ਭੀ ਜਾਵਾ॥ ਸੁਚਾ ਅਸੁਚਿ ਕਾ
 ਏਕੋ ਭਾਵਾ॥ ਦਇਆ ਧਰਮ ਤੁਮ ਛੰਡੀ ਨੀ॥ ਸੰਤਿ
 ਮਿਲੈ ਜਪੈ ਮਨ ਮਾਹੀ॥ ੧੫॥ ੧੫॥ ਮਨ ਕਾ ਕਰਤ ਪਰਖੁ ਹੀ
 ਐਧਰੇ ਅਰਹੀ ਅਰਾਖੁ ਮੁਖਾ॥ ਮਨ ਮੈ ਹਰਿ ਹਰਿ
 ਰਿਭੋ ਜੀ ਹਰਿ ਗੋਬਿੰਦ ਕਉ ਲੁਣੈ॥ ੧੬॥ ੧੬॥ ਤੁਮ ਕਾ ਹੋ
 ਤੁਲੇ ਮੁਤੁ ਸੁਚ ਕਿਰਿ ਅਹਿ ਭਿਜਨ ਤੇ॥ ਤੁਮ ਮਤ ਜਾ
 ਨੈ ਕੁੜਏ ਸਤਿ ਗੁਰੇ ਪਰਭਾਵੈ॥ ੧੭॥ ੧੭॥ ਕ
 ਲਿਕੇ ਲੋਕ ਹੋਤ ਅਕਰਮ॥ ਛੰਡੀ ਬ੍ਰਹਮਣ ਹੋਤ ਅ
 ਧਰਮੀ॥ ਤੀਨ ਜੁਗ ਮੈ ਸੁਚ ਪਰਧਨਾ॥ ਅਥ ਸੁਚ ਕਿਰਿ
 ਆਕੀ ਹੋਤੀ ਹਨਾ॥ ਜਿਨ ਗੁਰ ਤੁਮ ਕੋ ਮੰਤ੍ਰੁ ਦੀਨਾ॥ ਵਹ
 ਮਹਾ ਅਪਰਾਧੀ ਪ੍ਰਭ ਹੀ ਕੀਨਾ॥ ਗੁਰ ਗਿਆਨ ਦਾਨ ਨ
 ਇਸਨਾਨਾ॥ ਸਭ ਤੇ ਉਚਾ ਪ੍ਰਭ ਕਾਨਾ॥ ੧੮॥ ੧੮॥ ਮੈ ਮ
 ਨੁ ਛੰਦੇਹ ਕਾ ਮੀਕੁ ਦੀਨਾ ਅਪਰਾਧੀ ਮਤਿ ਹੀਨਾ॥ ਮਹਾਨ ਕ
 ਮੈ ਪਰਤੈ ਲੋਕ ਕਹੈ ਮੁਇਦਾਨ॥ ੧੯॥ ੧੯॥ ਮਹਾ ਅਪਰਾ

ਧੀਪਤਿਤਰਸਨਕੁਓਜਾਸਨਕਹੈ॥ ਵੇਨੋਜਨਮਨ
 ਜਾਤਭਗਮਭਗਮਭੁਫਿਗਹਿ॥ ੨॥ ਪਉੜੀ॥ ਸੁ ੨੨੨
 ਸੁਚਕਉਏਕੋਜਨੈ॥ ਏਕੋਏਕੋਏਕਯੋਮਨੈ॥ ਭੈਨਭਈ
 ਮਈਅਰਥਾਪਾਏਕੋਜਨੈ॥ ਤਿਭਵਨਿਨਥਾਗਰੀ
 ਛਾਹੈਜੈਸਨਾਜਾਜੈਸਾਸੰਦਲਤੈਸਾਪਿਆਜਾ॥ ਸਰ
 ਬਮਈਕਾਏਕੋਬੇਲਾ॥ ਕਗਟਿਹਰੇਸਾਖਹਮੇਲਾ॥ ੧੫॥
 ਮੰਤਰਕਾ॥ ਸੁਚਿਕਿਰਿਆਅਤਿਮਲੀਨਰੋਨੋਏਕੋ॥
 ਜਾਨਾਸਰਬਮਈਮੈਗਚਿਗਹਿਓਹਿਕੇਪਾਟਿਪਰਵਾ
 ਨਾ॥ ੧॥ ਸੰਤਾ॥ ਜਿਨਜਨਿਜਾਨਿਆਏਕੁਸੁਚਕਿਰਿਆ
 ਵੇਕੋਮਨਬਸੈ॥ ਕਛੁਨਵੇਕੋਵੇਕਮਨਮੈਦੁਬਿਧਾਨਾ
 ਰੋਏ॥ ੨॥ ਪਉੜੀ॥ ਵਾਹਗੁਰੂਜਪਤਸਭਕੋਈ॥ ਅਕਾ
 ਅਰਥਸਮਝੈਜਨੁਸੇਈ॥ ਵਵਾਵਹੀਅਪਰਅਪਰ
 ॥ ੨॥ ਹਿਰੈਹਰਿਹਰਿਵੀਚਰਾ॥ ਗਗਗਬਿੰਦ੍ਰਸਿਮਰ
 ਨੁਅਤਿਕੀਨਾ॥ ਰਗਰਮਨਾਮਮਨਿਚੀਨਾ॥ ਇਨਅਛ
 ਰਕਸਮਝਨੁਹਗਾਰਥੈਦੁਬਿਧੋਹੋਇਖੁਆਗਾ॥ ੧੬॥ ਸੁ
 ੨॥ ਚਰਾਅਖਗਿਤਿਸਕਉਭਲੇਮਨਕੋਪਰੋਏ॥ ੨॥
 ਰਾਮਨਾਮਕੇਨਾਮਪਰਸਦਹੋਲਪਦਾਇ॥ ੧॥ ਸੰਤਾ॥
 ਚਰਾਅਛਰਪਰਧਾਨਬਿਰੇਲਾਹਰਿਜਨਚੀਨਈ॥ ਇਕਰ
 ਹਤੇਜਨਪਰਵਾਨਇਕਨਾਪਰਨਸਭਾਵੈ॥ ੧੭॥
 ਵਾਹਗੁਰੂਜਪਤੇਹਰੇਲੇਗਾ॥ ਵੇਕੋਹਰਥਨਕਥੈਸੰਗਾ॥
 ਇਕਬਾਹਰਿਭਜੈਅਰਗਿਮਨਿਧੋਗਾ॥ ਝੁਕਝੁਕਨਿਧੋ
 ਕਰਵੈਨੇਗਮੋਗਾ॥ ਜਿਹਬਰਹਿਏਹਿਹਰਿਨਾਮਾਅ

ਦਹੁ ਬੇਟੇ ਧਨ ਨਹੀ ਪਾਮਾ ਫਿਰ ਕੈ ਜੋ ਰੋਲੇ ਗਭਰ ਮਾ
 ਵੈ। ਤਰ ਮੁਤਰ ਮਵੇ ਜਨ ਮੁਗ ਵਾਵੈ ॥੧੧॥ ੧੨॥ ੧੩॥
 ਜਿਹ ਬਰਟਹਿ ਅੰਗਰ ਕਟਹਿ ਅਰਮਨ ਮੈਰਾ ਖੈ ਧ੍ਰੁਗਾ
 ਵਹੁ ਗੁਰੁ ਵੈ ਜਪਤੈ ਪਰਨ ਪਵੈ ਕੋਇ ॥੧੪॥ ੧੫॥ ੧੬॥
 ਅਛਰੁ ਜੋ ਰੋਗ ਬਰ ਬਰ ਬਕਤੇ ਫਿਰਿਹਿ। ਕਬਹੂ ਨ
 ਪਵੈ ਪਰਜੇ ਕੈ ਮਨ ਦੁਬਧ ਹੋਇ ॥੧੭॥ ੧੮॥ ੧੯॥ ਜੋ ਕੈ ਮ
 ਨ ਮੈ ਦੁਬਧ ਹੋਇ। ਚਰ ਅਛਰੁ ਵੇ ਕੇ ਖਹਿ ਕੈਹੋ ॥੨੦॥
 ਵਿਰੋਧ ਨਰਾ ਖੈਰਾਇ। ਹਰ ਹਰ ਮੈ ਰਿਖ ਮੈ ਪਾਇ। ਗਗ
 ਗੁਨ ਅਵਗੁਨ ਸਭ ਖੈਰਾ। ਗਗ ਮਨ ਮਾਵਨ ਨ
 ਹੀ ਦੇਵੈ। ਚਰ ਅਛਰੁ ਦੁਬਿਧ ਮੈ ਪਜੈ ॥੨੧॥ ਵੀਰ ਪ੍ਰਕਾਸ
 ਹਨ ਪਜੈ ॥੨੨॥ ੨੩॥ ੨੪॥ ਪ੍ਰਗੀਤ ਬਹੁ ਪਰਤੈ ਮਨ ਮੈ
 ਸਚਿ ਨਿਵਾਸਾ। ਇਕ ਨ ਕਪਟਿ ਸੁਭਾਵੈ ਇਕ ਕਪ
 ਟਿਕੀ ਬੰਧੇ ਸਾ ॥੨੫॥ ੨੬॥ ੨੭॥ ਬਿਸਵਾਸ ਘਾਤ ਮਿ
 ਤ੍ਰੇ ਪ੍ਰੇਰਿ ਅਕਿਰਤਿ ਪਤਨਿ ਦਕਪਨੇ। ਲਾਲ ਚੂਤੁ
 ਬੋ ਮੋਹ ਇਤ ਉਤਵੈ ਕੇ ਕਛੁ ਨਹੀ ॥੨੮॥ ੨੯॥ ੩੦॥ ਵਹ
 ਗੁਰੁ ਕੇ ਅਛਰੁ ਚਰੀ। ਸਤ ਸੰਗਤਿ ਮਿਲਯੋ ਪਿਆਗਾ। ਸਾ
 ਰੇ ਮਨ ਮਾਵਰ ਜੋ ਪਜੈ ॥੩੧॥ ਵੇ ਕੇ ਕਬਹੂ ਨ ਸੰਸਾਰ ਪਜੈ ॥੩੨॥
 ਪਜੈ ਖੈ ਮਨਿ ਧ੍ਰੁਗਾ। ਵੀਰ ਪ੍ਰਕਾਸ ਹਨ ਹੋਇ। ਅਪਨੀ
 ਥਾਇ ਬਿਗਨਿ ਦਿਤ ਪਸੈ। ਅਪਨੇ ਗਥ ਆਪ ਹੀ ਸੋ ॥੩੩॥
 ੩੪॥ ਵਹੁ ਗੁਰੁ ਜਿਹ ਬਰਟਹਿ ਮਨਿ ਮੈਰਾ ਖਹਿ ਅਛਰੁ
 ॥੩੫॥ ਸੁਖੁ ਤਗੈ ਦੁਖ ਮੈ ਪੈਰੈ ਕਬਹੂ ਨ ਪਵੈ ਰਖਿ ॥੩੬॥ ੩੭॥ ੩੮॥
 ਵਹੁ ਗਗਾ। ਉਖੇਲੁ ਮਨ ਕੀ ਦੁਬਿਧ। ਦੁਰਿਕ ਗਾਸਦਾਰ

ਹਰਿਮੇਲੁ ਹਰਿਚਰਣੀ ਚਿਤੁ ਲਾਗਿ ਰਹੈ॥ ੨॥ ੧੧੧੩ ॥
 ਜੇਜੇ ਕਥਿ ਅਰਾਖੁ ਪਗ ਸੇਧਾ ਨਿਰਾਟ ਬਾਣੀ
 ਕੀ ਸੁਣੁ ਨ ਵਨਿਧਾ॥ ਵਹੁ ਨਿਰੰਕਾਰ ਨਿਰਵੈਰ ਨਿਰਲਾ
 ॥ ਕਾਨਨੁ ਕੁੰਡਲ ਨੈਨ ਬਿਸਾਲਾ॥ ਰਿਸਦੈ॥ ਆਵੈ ਦੁ
 ਰਤੇ ਦੁਗੀ॥ ਸਮਾਇ ਦੇਖੁ ਤੁੰਹੁ ਤੁੰਹੁ ਗਿਆ ਪਰੈ ਤੇ
 ਪਰੈ ਪਰੈ॥ ਤੈਂ ਤੁੰਹੁ ਰਿਦੁ ਰਿਨੀ ਨੇਗੈ॥ ੨॥ ੧੧੧੩ ॥ ਅ
 ਤੁਨ ਕਿਨਹੀ ਪਾਇਆ ਲਖ ਚਉਰਾ ਸੀ ਜੁਨਿ॥ ਜਿ
 ਨਿਲਾਇਆ ਤਿਨਿ ਪਾਇਆ ਹਰਿਚਰਣੀ ਮਨ ਪੂਗ
 ॥ ੧॥ ਮੰਡਾ॥ ਕੁਰਗਤਿ ਤੇ ਬਲਿ ਜਾਂਉ ਦੁਰਤੇ ਦੁਰਿ
 ਜੁਰਿ ਤੈ॥ ਸੁਚਰਾਖੁ ਮਨ ਮਾਂਹਿ ਹਰਿ ਜਨ ਨਿਰਖੁ ਨ
 ਰਖਈ॥ ੨॥ ਪਥੈ॥ ਮੰਡੀਆ ਮੰਡਤੋ ਹੋਇ ਕੈਰਹਿ
 ਆ॥ ਨਿਸਰਿ ਨੁਰਾਮਨ ਮਿਚਿਤੁ ਗਹਿ ਆ॥ ਕੁਦੁ ਅ
 ਸੰਤ ਗੁਰੇ ਲਪਰਕੈ॥ ਸੁਭ ਅਕਾਸ ਸਿਮਰਨੁ ਪਰਹ
 ਗੈ॥ ਸੰਨਿ ਅਸੀ ਸਿਵ ਸਿਵ ਹਰਿ ਜਪੈ॥ ਦੇਹੀ ਸਾਕਿਨ
 ਗਨੇ ਤੂੰ ਚੈ॥ ਛੇਡਿ ਮਾਇਆ ਸੰਨਿ ਅਸੀ ਤੋਇ ਆ॥
 ਮਾਇਆ ਮਮਤਾ ਗੁਰੁ ਸਤ ਤੇ ਬੋਇ ਆ॥ ੧॥ ੧੧੧੩ ॥
 ਮੰਡੀਆ ਮੰਡਤੋ ਹੋਇ ਆ॥ ਬਗਟੈ ਕੇ ਲਾਇ॥ ਮਨ ਕੀ
 ਦੁਬਿਧਨ ਮਿਟੈ ਸਭੇ ਅਰਥ ਜਾਇ॥ ੧॥ ਮੰਡਾ॥ ਜਟਾ
 ਧਰੀ ਸੰਨਿ ਅਸਾ ਸੁਜੁ ਰਖੈ ਏਕ ਕੀ॥ ਹਰਿ ਜਨ ਨਿਕੈ
 ਪਾਸਿ ਪਾਖੰਡੀ ਪਰਮ ਦੁਖ ਪਾਵਹੈ॥ ੨॥ ਪਥੈ॥ ਇਕੋ ਜੇ
 ਗੀ ਜੁਗਤਿ ਜੋਗ ਕੀ ਰਖਹਿ॥ ਮਧਮ ਅਸਨੁ ਨਿਸਰਿ ਨ
 ਵੈਤਾ ਧਰਿ॥ ਰਿਪ ਕੀ ਮੁਗਤਿ ਰਿਪ ਛੈਣਾ ਵਹੈ॥ ਹਰਿ ਕਨ

ਮਨਕਬਹੁੰ ਪਾਵਹਿ। ਏਕਪਜਪੰਥਹਰਿਹਰਿ ਮੈਰਹੈ।
 ਅਪਨੋਕੇਸਾਪਾਯੀਗਹੈ। ਕੇਸਗਹੇਹਰਿਤਬਿਨਅ
 ਵੈ। ਹਰਿਸਿਮਰਨਬਿਨਮੁਕਤਿਨਪਾਵੈ॥੨੨॥ ਮਨਕ
 ਜੋਗੀਜੁਗਤਿਨਜਾਨੀਅਕਿਸਬਿਧਮਿਲਗਪਾਲ
 ॥ਮਨਕੀਦਬਿਧਦੁਰਿਕਰਿਬੇਜੋਹੇਇਹਰਿਦਿਆਲੁ॥੧
 ॥ਮਨਕੀਸੀਲੁਛੇਰਿਕਰਿਤਾਤਪਾਹਿਬਾਲਓਪਾੜਹਿ
 ਹਬਕਗੇ। ਹਰਿਜਨਜਿਏਨਾਮਿਲਾਹਿਓਨਕਾਮਿਲਾ
 ਦੁਰਿਗੇ॥੨੩॥੨੪॥੨੫॥ ਇਕਨਾਸਿਖਤਇਅਬਿਓਹੁ
 ॥ਬਾਲੀਗਵਹਿਮਿਲਿਅਖਰਚਈ। ਸਿਖਸੰਤਸਮਤ
 ਇਕਤੇਰੋਹੀ। ਪੜਿਬਾਲੀਫੁਰਿਪੈਸੇਪਵਹੀ। ਇਕਸਾ
 ਰੇਸਿਖਸਾਚਮੈਰਹੈ। ਪਲਪਲਰਮਨਮੰਦਕੈਹੈ। ਇ
 ਕਮਾਹਿਰਕੁਓਚੇਪੜਹੀ। ਅੰਦਰਿਕਪਟਸਾਚੁਮੁਖਿਪ
 ਝਹੀ॥੨੬॥ ਸਮਕਉਚਪੜਨਕਿਛਨਹੀਘਟ
 ਅੰਦਰਿਪੜਨਮਾ। ਜਿਓਮਛੁਲੀਜਲੁਪੀਵਤੀਹਰਿ
 ਹਰਿਭਜੁਮਨਰਮਾ॥੨੭॥੨੮॥ ਮਨਹੀਅੰਦਰਿਪਾਪਸਾ
 ਚੁਭੀਮਨਮੈਰਹੈ। ਅਸਾਜਪੁਤ੍ਰਜਾਪਮਨਮੈਸੰਸਨਰ
 ਹੈ॥੨੯॥੩੦॥ ਹਰਿਜੀਹਰਿਜਨਕੈਮਨੀਅਵੈ। ਵਇਅ
 ਕਰਤਕਛੁਬਰਨਲਾਵੈ। ਜੋਜੋਕਰਨੀਕਰਤੇਕਗੀ। ਅ
 ਪਨੈਹਥਿਲਿਖਿਮਸਤਕਿਧਗੀ। ਭਾਵਨੀਪੜਵਹਿਵੈ
 ਚਲਿਗਲੇ। ਹਰਿਚੰਦਨੀਚਜਲਭੇਗਾਰਾਵਣਿਇਸਤੀ
 ਜਾਂਕੀਹਗੀ। ਕਾਟਤਸੀਸਨਲਾਗੀਘਰੇ॥੩੧॥੩੨॥੩੩॥
 ਹਰਿਜਨਹਰਿਕਉਅਗਾਧਾਨਾਨਾਨੇਲੀਨੇਬ੍ਰਹਮਾਕਿਛੁਸਿ

ਮਰਨੁ ਕਿਉ ਅਸੁਰੁ ਉਲੀਨੇ ਹਿਪੁ ਮੇਧਾ ॥੧੧੫॥
 ॥੧੧॥ ਆਦਿਨ ਪਰੈ ਅਰਬੁ ਧਰਮੁ ਨ ਅਪਨਾ ਛਾਡੀ
 ਐਸਾ ਬਹੁ ਹਿਮਿ ਲੇਹਿ ਤਬੁ ਜੋ ਗਤਿ ਤੇ ਇਸੁ ਹੀ ਮੈ
 ॥੨੧॥ ॥੧॥ ਹਿਸਿ ਮਰਨਿ ਪੁਰਿ ਲਾਵੈ ਧਰਮੁ
 ਹਿਲਾਵੈ ਧਰਮਿ ਹਰਨਾ ਕਸਾ ਮਧੇ ॥ ਹਿਸਿ ਮਰਨਿ
 ਮਨੁ ਮਦੇ ਪਈ ॥ ਅਨਜੋ ਪਸਤੁ ਭਗਤੀ ਵਈ
 ॥ ਹੀ ਮੈ ਮਰਨਿ ਜਮੁ ਦੁਤਨ ਆਵੈ ॥ ਹਿਸਿ ਮਰ
 ਨਿ ਸਤ ਸੰਗਤਿ ਪਵੈ ॥ ਹਿਸਿ ਮਰਨਿ ਤੋਤ ਭਗਤਿ
 ਬਿਲਾਸਾ ॥ ਹਿਜਨ ਕੈ ਪਟਿ ਰੂ ਕੈ ਨਿਵਾਸੁ ॥੨੫॥
 ॥੨੫॥ ॥੧॥ ਸਿਮਰਨੁ ਸਤੁ ਤੇ ਚੈ ਅਰੁ ਚੈ ਚਨੀ
 ਚਧਰਿ ਧਿਆਨਾ ॥ ਹਿਗੁਨ ਪਟ ਮੈ ਗਚਿ ਰਹਿ
 ਹਰਿ ਕਰਨੀ ਪਰਵਾਨ ॥੧॥ ॥੧॥ ਜਪ ਤਰਹੇ ਦਿ
 ਨੁ ਗਤਿ ਸਾਚੇ ਮਨ ਸੇ ਗਚਿ ਰਹੇ ॥ ਹਿਜਨ ਬਣਿ
 ਬਣਿ ਜਾਤਿ ਸਿਮਰਨੁ ਸੁਖੁ ਪਈ ॥੨੧॥ ॥੧॥
 ॥੧॥ ਹਿਕੈ ਸਿਮਰਨਿ ਭਰਮੁ ਸਭ ਜਾਇ ॥ ਹਿਕੈ ਸਿ
 ਮਰਨਿ ਮਦਾ ਸੁਖੁ ਪਈ ॥ ਹਿਕੈ ਸਿਮਰਨਿ ਅਨੰਦੁ
 ਖੋਹੇ ॥ ਹਿਕੈ ਸਿਮਰਨਿ ਮੈਲੁ ਸਭ ਖੋਇ ॥ ਹਿਕੈ ਸਿ
 ਮਰਨਿ ਕੇਟਾ ਪਯਾ ॥ ਹਿਕੈ ਸਿਮਰਨਿ ਬਸੈ ਮਨੁ
 ਗਿਆ ॥ ਹਿਕੈ ਸਿਮਰਨਿ ਦੁਤ ਦੁਖੁ ਜਾਇ ॥ ਹਿਕੈ ਸਿਮ
 ਰਨਿ ਪਰਮ ਗਤਿ ਪਈ ॥੨੬॥ ॥੧॥ ਸਿਮਰਿ ਸਿਮ
 ਰਿ ਜਨ ਸਿਮਰਤੇ ਸਿਮਰਤੇ ਮਨੁ ਮਾਹਿ ॥ ਇਕ ਮਨਿ ਹੁ
 ਇਕੈ ਸਿਮਰਨਾ ਸਾਚੀ ਪਦਵੀ ਪਹਿ ॥੧॥ ॥੧॥ ਸਿਮ

ਗਨਕਗੁਨਿਸੀਗੰਗਪ੍ਰਕਾਦੰਦਲੇਹੁ॥ ਨਾਤੁਮਕ
 ਹੁਦੁਰੰਗਹਿਜਨੁਹਰਖੁਨਰਖਈ॥ **੨੫੬**॥
 ਮੁਸਲਮਾਨੁਮੁਸਲਮਈਮਨਾਕਰੈਬੰਦਗੀਪੁਜੈ
 ਕਰਨਾ॥ ਸਿਰਕਰਾਖਿਨਿਵਾਜਗਾਏ॥ ਤੀਹੋਰੋਜੇਠ
 ਹਜ਼ੂਉਤਗੈਦੀਨਦਰਸਿਰਕਮਾਲਅਕੀਦੋਪ
 ਲਪਲਦਮਦਮਨਮੁਮਨੀਚੀਦੋਸਿਠਤਿਪੈਕ
 ਬਰਕੀਰਖੈਮਨਮਾਹਿ॥ ਚਰਿਅਸਪਰਬਲਬਲਿ
 ਜਾਹਿ॥ **੨੫੭**॥ ਮੁਸਲਮਾਨੁਸੇਈਜਾਨੀਐਕ
 ਲਮਾਪਜੈਮਨਮਾਹਿ॥ ਦੀਨਮਹੰਮਦਕੇਨਮਪਰਿ
 ਹਜਿਨਬਲਿਬਲਿਜਾਹਿ॥ **੨੫੮**॥ ਕਾਠਰਬੇ
 ਈਮਨਦੀਨਦਨੀਅਮੇਜਰਗਾਹਿਦੁਮੁਸਲਮਾ
 ਨਸਤਕਰਨੀਪਰਵਨੈ॥ **੨੫੯**॥ ਇਸੁਕਲ
 ਮੈਸੁਚਕਿਰਿਆਜਨਾਬ੍ਰਹਮਨਸੁਚਕਿਰਿਆਪ
 ਰਵਨਾ॥ ਬਕਰਮਾਂਗੀਵਤੋਥੈਦੋਲਾਇਪ੍ਰੇਮੁਮਾ
 ਸਕਉਧੋਵੈ॥ ਜਬਦਹਮਸੁਭਯਾਤਯਗਾਤਬ
 ਜੇਵਣਬੈਠੇਸੁਭਕੁਨਿਅਗਾਦੇਖੁਚਉਕਭਿਟੈ
 ਕਾਇ॥ ਹੁਤਚਮੁਖਾਣੇਤੇਜਾਇ॥ **੨੬੦**॥ ਚਉ
 ਕਾਦੇਹਿਬਨਾਇਕੈਬ੍ਰਹਮਨਮਤਿਬਲਵਨਾ॥ ਹਰ
 ਚਿਚੋੜਹਿਕਗਜਿਉਲਪਟਿਗੇਜਿਉਸੁਆਨ
੨੬੧॥ ਹੁਤਮਸੁਤਮਖਹੁਸੁਚਕਿਰਿਆਤੁਮਕੈ
 ਤੇ॥ ਹਰਿਜਨਇਹਸੁਚਿਨਹਿਪਰਮਅਪਨਕਉਖ
 ਵਤੇ॥ **੨੬੨**॥ ਹਰਿਕੀਕਰਨੀਰਖਹੁਆਸਾਹਰਿ

ਕੀ ਕਰਨ ਮਨਿ ਬਿਸਾਸਾ ਹਰਿ ਕੀ ਕਰਨੀ ਤੇਰੇ
 ਹੋਸੇ ਹਾ ਹਰਿ ਕੀ ਕਰਨੀ ਰਖੇ ਮਨੇ ਦੋਹਾ ਹਰਿ ਕੀ ਕ
 ਰਨੀ ਜਪੁ ਤਪੁ ਕਰੇ ਹਰਿ ਕੀ ਕਰਨੀ ਨਰਕ ਮੇ ਪਰੇ
 ਹਰਿ ਕੀ ਕਰਨੀ ਹੋ ਸੁਖ ਵਾਸਾ ਹਰਿ ਕੀ ਕਰਨੀ
 ਫਿਰੇ ਉਦਾਸਾ ਹਰਿ ਕੀ ਕਰਨੀ ਜੋਗ ਕਮਾਵੇ ਹਰਿ
 ਕੀ ਕਰਨੀ ਚਿਤ ਪ੍ਰਤਿ ਸਿਉ ਲਾਵੇ ਹਰਿ ਕੀ ਕਰਨੀ
 ਰਾਜੁ ਸਤੁ ਤਪਾ ਬਿਨਸਿ ਮਨੁ ਅਕਾਸ਼ ਗਇ
 ਆ ਹਰਿ ਕੀ ਕਰਨੀ ਜਸੁ ਸੰਸਾਰਿ ਹਰਿ ਕੀ ਕਰ
 ਨੀ ਰਹਾ ਬਿਕਾਸਾ ਹਰਿ ਕੀ ਕਰਨੀ ਧਰਤਿ ਅਕਾਸ
 ਹਰਿ ਕੀ ਕਰਨੀ ਜਲ ਪਥਿ ਨਨਿ ਵਾਸਾ ਹਰਿ ਕੀ ਕ
 ਰਨੀ ਭਜਨੁ ਅਤਿ ਹੋਇਆ ਹਰਿ ਕੀ ਕਰਨੀ ਪਰਮ ਬ
 ਧਿ ਹੋਇਆ ਹਰਿ ਕੀ ਕਰਨੀ ਭਇਓ ਭਿਖਾਰੀ ਹਰਿ
 ਕਰਨੀ ਭਇਓ ਭਿਖਾਰੀ ਹਰਿ ਕੀ ਕਰਨੀ ਮੈਲੁ ਸੁ
 ਚੁ ਹੋਵੈ ਹਰਿ ਕੀ ਕਰਨੀ ਬੀਜੁ ਪਰਮ ਬੋਧੈ ਹਰਿ ਕੀ
 ਕਰਨੀ ਦਸ ਅਉਤਰਾ ਹਰਿ ਕੀ ਕਰਨੀ ਮੁਕਤਿ ਦੁਆ
 ਗਾ ਹਰਿ ਕੀ ਕਰਨੀ ਸ੍ਰਿਸਟਿ ਉਪਜਾਇਆ ਹਰਿ ਕੀ ਕਰਨੀ
 ਸਤਿਗੁਰ ਪਾਇਆ ਹਰਿ ਕੀ ਕਰਨੀ ਚਿਤੁ ਚਰਨੀ ਲਾਇਆ
 ਹਰਿ ਕੀ ਕਰਨੀ ਸੁਰਗ ਮਨਿ ਜਾਇਆ ਹਰਿ ਕੀ ਕਰਨੀ ਨਰਕ
 ਮਹਿ ਪਾਇਆ ਹਰਿ ਕੀ ਕਰਨੀ ਕਰਮੁ ਸਤੁ ਹੋਇਆ ਹਰਿ
 ਕੀ ਕਰਨੀ ਪਾਪ ਮੈਲੁ ਬੋਇ ੨੪ ਸਤ ਨਾਮੁ ਹਰਿ ਕਰਣ
 ਪਰਵਾਨੁ ਅਕਰਨ ਕਰਾਵਨ ਜੋਗਾ ਜੋ ਕਿਛੁ ਕੀਆ
 ਸੁਹਰਿ ਕੀ ਆਨਿ ਸਤਿ ਨਹਿ ਜਨ ਭੋਗੁ ੧੧ ਸਤ ਨਾਮੁ

ਹਰਿਜਨਹਰਿਅਰਾਧਕਾਰਜਸਭਪੁਰੇਪੈਵੈ॥ ਮਹਾ
 ਤਪਸੀਸਾਧਹਰਿਚਰਣੀਚਿਤੁਲਗਰਹੈ॥ ੨੦੭੧
 ੨॥ ਹਰਿਕ੍ਰਿਸ਼ਣੀਸਾਧਭਉਤਜੈ॥ ਹਾਰੇਕਾਕਰਨੀ
 ਸਾਧਯੋਗਹੈ॥ ਕਲਿਕਲੇਸਸਾਧਭੀਤੰਦੋਪਪ
 ਰਘਰਤਨਤਨਨਿਸਰਿਨਜੋਹੈ॥ ਸਾਧਕੀਨਿਰਾ
 ਨਰਕਮਹਿਪਰਹੀ॥ ਹਰਿਕਾਕਰਨੀਸਿਰਪਰਧਰ
 ਹੀ॥ ਚਾਨੁਗਸੰਗੁਮੁਆਤੇਭਇਆ॥ ਇਸਕ
 ਲਾਜਗਮਚਰਜਮਹਿਗਹਿਆ॥ ੨੦੭੨
 ਰਾਮਨਾਮਹਿਰੈਦੁਹਰਦਇਆਰਨੁਆਧੀਨ॥ ਗ
 ਜਤੇਜੁਮੰਗੁਮੁਕਰਹਰਿਜਨਇਹਮਤਿਲੀਨ
 ॥੧॥ ੪੪੭॥ ਨਾਮਦਨਸੰਗਮਹਰਿਕੀਤਾਚਿਤੁ
 ਲਾਇਕੈ॥ ਹਰਿਕਰਨੀਪਰਵਨੁਚਰਜੁਗਮੈਜਾਨੀ
 ਐ॥ ੨॥ ੫੪੭੧॥ ਏਧ੍ਰੋਹਿਮਿਤਸੈਕਹਹਿਪ੍ਰੀਤਿ॥
 ਮਿਤ੍ਰਥੈਧਰਮਕੀਪ੍ਰੀਤਿ॥ ਧ੍ਰੋਹਿਧ੍ਰੋਹਮਿਤ੍ਰਕੈਖਾ
 ਇ॥ ਮਿਤ੍ਰਕੈਹਰਿਸਦਾਸਹਏ॥ ਧ੍ਰੋਹਿਖਾਇਅਓਮ
 ਨਿਘੜੈ॥ ਖਤਖਾਤਦੁਖਤਮੈਪੜੈ॥ ਮਿਤ੍ਰਥੈ
 ਹਰਿਕੀਅਸਾ॥ ਖਰਚਖਜਨੁਦੁਨੀਗਸਿ॥ ੨॥ ੫੪੭੨॥
 ਮਿਤ੍ਰਪਨਿਅਮਰਧ੍ਰੋਹਿਕੈਧ੍ਰੋਹਧ੍ਰੋਹਅਨਾ॥ ਮਿਤ੍ਰਹਰਿਕੈਮ
 ਨਿਵਸੈਧ੍ਰੋਹਿਬੇਈਮਨ॥ ੧॥ ੫੪੭੩॥ ਅਕਿਰਤੁਪਛਗ
 ਇਆਨਿਰਾਮਥਿਸਵਸਰਪਾਤੀਗੀਜਾਇਗਾ॥ ਨਿੰਦਕ
 ਜਿਮੀਨਅਸਮਾਨਿਈਉਉਤੰਨੋਇਸੀ॥ ੨॥ ੫੪੭੪॥
 ਸਤਜੁਸਿਸਤਸੁਰਗਤਿਕਮਾਵੈ॥ ਤੇਤੈਜਪਤਪਜੈ

ਗਲਿਵਲਾਵੈ। ਦੁਆਪਰਿ ਰਸਨੁ ਹਰਿ ਸੰਤ ਕੇ ਕੀ
 ਨਾ। ਵਹੁ ਗੁਰੁ ਸਚਾ ਮਨਿ ਲੀਨਾ। ਕਲਜੁ ਗੁਰੇ ਕਹ
 ਤੇਤ ਸੰਗਾ ਮਾ। ਭੁਠੇ ਚਿਤਿ ਸਿਓ ਜਪੈ ਹਰਿ ਨਾਮਾ। ਤੈ
 ਜੁ ਗਥਾ ਖੰਡੇ ਕੀ ਪਗਾ ਕਟਿ ਜਗਿ ਕ੍ਰਿਪੈ ਲੋਭ ਅਹੰ
 ਕਾਗ। ੨੨॥ ਮਲੇਕਾ। ਸਤਿ ਜੁਗ ਸੰਸਾਰ ਹੋ ਅਗੰ
 ਤੇਤ ਨਮਨ ਗਾਮਾ। ਦੁਆਪਰਿ ਰਸਨ ਮੈ ਹੋ ਕਲਜੁ
 ਗਮੈ ਸੰਗਾ ਮਾ। ੧॥ ਮਰਠਾ। ਸਤਿ ਜੁਗ ਸਤ ਸੰਤ ਖਾ
 ਰੇ ਤੇ ਜਪਤ ਪਚੀ ਨਈ। ਦੁਆਪਰਿ ਹਰਿ ਕੀ ਨੈਚੇ
 ਜ ਕਟਿ ਜੁਗੀ ਨਮਦਨ ਸੰਗਾ ਮਾ। ੨॥ ਪਥੀ। ਸਿ
 ਖ ਸੰਤ ਮਾਖਿ ਬੋਲਹੁ ਗਾਮਾ। ਸਧ ਸੰਗਿ ਕਰਨੀ ਪਰਵ
 ਨਾ। ਸਧ ਬਿਰੋਧ ਕੀ ਆਪੁ ਭੁਪਾਇਆ।

॥ ਸਧ ਬਿਰੋਧ ਕੀ ਆਹਿ ਜਨੀ

ਇਹੁ ਮਨੁ ਲਾਇਆ। ਇਸ ਕਟਿ ਮਨਿ ਭਇਓ ਸੰਗਾ
 ਮਾ। ਬਿਧ ਨੈਠੀ ਕਰਨੀ ਪਰਵਨਾ। ਸਤਿ ਗੁਰ ਕੀ ਜੋ
 ਨਿਰਕੈ ਗਾਮਾ। ਇਬ ਪਕੈ ਅਗੈ ਮੈਗੇ। ੨੩॥ ਮਲੇਕਾ।
 ਪੁਗੀ ਵੰਨੀ ਪਵੈ ਸੰਤ ਕਹਿ ਚਿਨ ਮਨਾ। ਬਿਧ ਨੈਠੀ
 ਸੁਭੇ ਇਹੈ ਨ ਛੋਡੈ ਮੁਖਨਾ ਮਾ। ੧॥ ਮਰਠਾ। ਲੋਕ ਪਾਪ ਸੰ
 ਭੁਠੁ ਹੋਇ ਸਕਣਾ ਮੈ ਸੰਗਾ ਮਾ। ਹਰਿ ਜਨ ਹਿਰਦੈ ਹਰਿ ਬ
 ਸੈਨ ਛੋਡੈ ਹਰਿ ਨਾਮਾ। ੨॥ ਪਥੀ। ਸਤਿ ਗੁਰ ਕੀ ਜੋ ਨਿਰ
 ਕੈ ਗਾਮਾ। ਇਬ ਪਕੈ ਅਗੈ ਮੈਗੇ। ਬਿਧਿ ਹਰ ਚਲਣ
 ਕਲ ਮੈ ਤੈ ਐਸਾ। ਅਰਿ ਬਹਿ ਕੇਲਾ ਅਵੈ ਪੈਸਾ। ਲੈ
 ਪੈਸਾ ਧਰਮੈ ਜੋ ਅਵੈ। ਮਹਾ ਅਨੇਕ ਅਨਿਰੁਖ ਪਵੈ।

ਮਨਮਾਂਸ ਕੰਠਿ ਬਹੁ ਸਮਝੈ ਵੈ ॥ ਜੋ ਦੀਜ ਸਾਹੁ ਤੋ
 ਕੁਟੰਬੁ ਕਿਅ ਖਵੈ ॥ ਸਾਹੁ ਅੰਕੁਰਿ ਸੰਭਿਅਕੀ
 ਆਜੋ ਕਿਛੁ ਬਹੁ ਮਗੁ ਮਦੀਆ ॥ ੨੪ ॥ ੫੮੦ ॥
 ਵੇਖੈ ਸਾਹੁ ਪੈਸੇ ਗਏ ਕੀ ਜੈ ਕਉ ਨ ਓਪਾਉ ॥ ਅੰਦਰਿ
 ਬਹਿ ਪੈਸੀ ਪਵੈ ਜੋ ਸਭਿ ਦਾ ਮਤੁ ਗਵਾਉ ॥ ੧੧ ॥ ੫੮੦ ॥
 ਪੈਸੇ ਤੇਰੇ ਠਾਇ ਦੇ ਨੋ ਕਉ ਕਿਛੁ ਪਰਨਹੀ ॥ ਕਟ ਬਾ
 ਢਕਰ ਮਾਹੁ ਤੁਮ ਤੋ ਮਫਰ ਕਭੇ ॥ ੧੨ ॥ ੫੮੦ ॥
 ਅਸੁਰ ਜਾਇ ਹਕ ਲਾ ਮੈ ਭਇਆ ॥ ਜਪਤ ਪਸ
 ਤ ਛੀਨੁ ਹਇ ਗਇਆ ॥ ਬੋਹਿਦਿਨ ਅਸੁਰ ਨ ਕੋ ਜੋਰ
 ॥ ਭਗਤ ਪ੍ਰਤਪੁ ਤੇ ਤਨਹੀ ਬੋਗਾ ਹਇ ਗੋ ਸਗਾ ਮਸੀ
 ਤ ਤੀਰੇਖੈ ॥ ਕਰਨ ਪ੍ਰਭ ਕੋ ਹਇ ਗੇ ਲੇਖੈ ॥ ਲਿਖਿ ਅ
 ਲੇਖੁ ਆਪਨੈ ਨਾਥਿ ॥ ਧਰਮ ਪਰਗਾ ਸਾਜਾਇ ਗਾਧਾ
 ਪੁ ॥ ੨੫ ॥ ੫੮੦ ॥ ਸੋਧ ਸਿਵ ਤੀ ਨ ਕਰੇ ਅੰਤੁ ਨ ਵੰ
 ਕਾਰੇ ਖਾ ॥ ਅੰਤੁ ਦੇਖਿ ਦੁਖੁ ਪਾਵ ਸੀਟੈ ਨ ਕਰਮ ਕੀ
 ਰੇਖਾ ॥ ੨੬ ॥ ੫੮੦ ॥ ਬੋਲਿ ਲੇਹਿ ਨ ਚਰਿ ਬਹੁ ਰਿਨਖੇ
 ਲਾਨੁ ਹੋਇ ਸੀ ॥ ਓਰੁ ਨੁਹੋਇ ਗੋ ਛਾਹੁ ਦੇਹੁ ਬਿਨ ਅ
 ਵਸੀ ॥ ੨੭ ॥ ੫੮੦ ॥ ਇਸ ਕਲਿ ਮੈ ਜਪਨ ਮਕਾ ਜਾਪ
 ॥ ਨਿਹਚੈ ਤੋਇ ਸਾਚਾ ਮਨਿ ਥਾਪਾ ॥ ਬਿਨੁ ਰਹਿਨ ਮਧਰ
 ਮੁਨਹੀ ਕੀਈ ॥ ਅੰਤ ਕਾ ਲਿਸਿ ਮਰਨ ਗਤਿ ਹੋਈ ॥ ਨਿ
 ਹਚੈ ਤੋਇ ਸਿਮਰੁ ਮਨ ਮਾਹਿ ॥ ਚਰਨ ਲਾਭੀ ਪਾਪਸ
 ਭਜਾਹਿ ॥ ਲਾਖ ਸਿਆਨ ਪਕਰਿ ਕਰਿ ਦੇਖੈ ॥ ਬਿਨੁ
 ਰਿਸਿ ਮਰਨ ਕਛੁ ਨ ਲੇਖੈ ॥ ੨੮ ॥ ੫੮੦ ॥ ਹਰਿ ਕਾ ਮਿ

ਲਲਕੁਰਿ ਤੇ ਦਰਸਤਿ ਮਨੁ ਹਨ ਜਾਇ। ਦਰਸ
 ਤਿ ਜਾਇ ਤੇ ਹਰਿ ਮਿਲੈ ਹਰਿ ਜਨ ਹਰਿ ਕੇ ਪਾਇ॥੧॥
 ਭਗਤ ਹਰਿ ਕਾ ਨਾਮੁ ਤੁਮ ਲੇਹੁ ਜਿਉ ਮਛੁ ਲੀਜ
 ਨ ਪੀਵਤੀ॥ ਹਰਿ ਸ੍ਰੀ ਰਾਖੁ ਸਨੇਹੁ ਜਿਉ ਨੀਰਮੀ
 ਤੁਮ ਲੀਕੈ॥ ੨॥ ਪਾਏ ੩॥ ਅੰਮ੍ਰਿਤ ਵੇਲੇ ਕਰਿ
 ਇਸਨਨ॥ ਮਨੁ ਠਹਰਾਵਹੁ ਧੁਨ ਧਰਿ ਪਿਆਨਾ॥
 ਸਾਜ ਪਨਾਜ ਪਰੇਭਈ॥ ਅੰਤ ਕਾ ਲਿਹਿ ਰੇਇ
 ਸਹਈ॥ ਹਰਿ ਚਰਨੀ ਐਸਾ ਚਿਤੁ ਲਾਵਹਾ॥ ਮਨ ਸਾ
 ਧਰਿ ਹਰਿ ਨਾਮੁ ਪਿਆਵਹਾ॥ ਪਿਆਨ ਲਾਇ ਨਿਰੋਚੈ
 ਰੇਇਗਾ॥ ਪ੍ਰੀਤ ਨੀਤ ਨਿਤ ਚਿਤ ਮੈ ਲੇਹਾ॥ ੩੧॥ ਚ
 ਯੰਕ॥ ਪ੍ਰੀਤ ਕਰਹੁ ਚਿਤ ਲਾਇ ਕੈ॥ ਏਕ ਮਨਿ ਰੇਇ
 ਕਾਜ ਪਾਕਹਿ ਇਸਨਨੁ ਸੁਖ ਮਨ ਪੜੈ ਨਿਰੋਚੈ ਮਨ
 ਕਉ ਬਾਪਾ॥ ੧॥ ਭਗਤਾਨੁ ਮੁਦਨੁ ਇਸਨਨੁ ਬਿਨੁ ਕ
 ਰਮਨੀ ਪਈ॥ ਐਸਤ ਸੰਗਤਿ ਪਰਵਨੁ ਸੁਚ ਪਿ
 ਅਨੁ ਨਹੀਂ ਛੱਡੀ॥ ੨॥ ਚੰਡ॥ ਜਾਪ ਅਪਰਮ
 ਅਪਰ ਨਿਰੰਕਾਰਾ॥ ਤੂੰ ਸਰਬ ਜੀਅ ਕਾ ਪਾਲਨ ਹਰ
 ॥ ਤੂੰ ਅਲਖ ਅਲੋਖ ਲੇਖ ਕਾ ਪਨੀ॥ ਤੂੰ ਬੇਅੰਤ ਤੇਰ
 ਅੰਤ ਕਿ ਅਗਨੀ॥ ਤੂੰ ਸਰਬ ਨਿਪਾਨੁ ਪੁਰਨੁ ਪੁਰਨੁ ਮੈਗਾ
 ਇਆ॥ ਤੂੰ ਸੁਖ ਦੇਵ ਸੇਵ ਕਰਿ ਪਾਇਆ॥ ਤੰਭ ਗਤ
 ਵਛਲੁ ਹਰਿ ਅੰਤ ਰਿਜਾ ਮੀ॥ ਤੂੰ ਹਰਿ ਦਿਆ॥ ਧਾਕਾ
 ਲਾਨਿ ਹਰਾ ਜਿਉ ਪਾਮੀ॥ ੩੨॥ ਸਲੋਕ॥ ਤੂੰ ਸੁਤੁ ਨੇ
 ਚੁਮਨ ਮੈ ਮੁਨ ਪੜੈ ਤੀਅਰੇਇ॥ ਹਰਿ ਸਮਰਨੁ ਸਮਰਿ
 ਜਨ

ਲੇਹਮਨਕੀਦੁਗਤਿਖੋਇ ॥ ਸੋਹਣਾ ॥ ਲਖਚ
ਉਹਸੀਜਾਤਿਤੇਰਾਅੰਤੁਨਕਿਨਹੀਪਇਆਜ
ਪਤਰਹੋਦਿਨਗਤਿਸਤਿਗੁਰਸੰਸਾਮੇਟਿਆ ॥੨॥

ਪੜ ॥ ਤੂੰਅਪਦਾਤਾਅਪੇਭਗਤਾਤੂੰਅਪੈਮ
ਹਰਕਰਤਾ ॥ ਤੂੰਅਪੈਜਗੀਤੂੰਅਪੈਭਗੀਤੂੰਅਪੇ
ਭਗਕਰਤਾ ॥ ਤੂੰਅਪੇਅਲਖਅਲਖਬਿਧਤਾ
ਤੂੰਅਪੇਕਹਿਸੁਹੇਈ ॥ ਤੂੰਅਪੇਚਰਿਚਰਿਫਿਰ
ਹਿਫਿਰਵਹਿਤੂੰਅਪੇਸੁਖਮੈਰੇਈ ॥ ਤੂੰਅਪੇਸਾ
ਹਅਪੇਤਸਕਰਤੈਗੀਕਰਗਤਿਕਓਬਲਿਜਾਓ
॥ ਤੂੰਅਪੇਬੰਧਹਿਤੂੰਅਪੈਛੋਰਹਿਤੂੰਅਪੇਕਹਿ
ਸੁਛੰਭੀ ॥ ਤੂੰਅਪੇਸਾਹਅਪੈਪਗੀਤੂੰਅਪੇਭਾ
ਇਆਭਿਖਗੀ ॥ ਤੂੰਅਪੇਪਰਖੁਅਲੇਖੁਕਹਾਵਹਿ
ਤੂੰਅਪੇਸੰਦਰਨਸੀ ॥ ਸੋਹਣਾ ॥ ਤੂੰਅਪਨੇਗੀ
ਆਪਹੀਗਤਾਤੇਗੀਕਰਗਤਿਕਓਬਲਿਜਾਈ ॥ ਹ
ਰਿਜਨਹਰਿਹਰਿਹਰਿਕੈਭਜਾਨਨਨਕਏਕਮਨਾ
ਈ ॥ ਸੋਹਣਾ ॥ ਜਪਨਾਜਪੋਮਨਮਹਿਇਕਮਨੀ
ਹੋਇਕਪਿਆਈਐ ॥ ਬਿਨਇਕਦੁਜਾਨਹਿਹਰਿਕਾ
ਨਮਨੇਵੇਡੀਐ ॥ ਸੋਹਣਾ ॥ ਜਿਸੁਰਾਖਹਿਤੂੰਦੇਹਿਵ
ਡਿਆਈ ॥ ਜਿਸੁਰਾਖਹਿਤੂੰਸਦਾਸਹਈ ॥ ਜਿਸੁਰਾਖ
ਹਿਤੂੰਹੋਸੁਮੇਗ ॥ ਜਿਸੁਰਾਖਹਿਮੁਨਜਨਜਛਕੁਮੇਗ ॥ ਜਿ
ਸੁਰਾਖਹਿਤੂੰਅਦਿਜੁਗਾਦੀ ॥ ਹਰਨਖਸੁਮਾਰਿਓਰਾ
ਖਿਓਪੁਰਲਾਦੀ ॥ ਜਿਸੁਰਾਖਹਿਤੂੰਅਪਨਾਜਾਨਾ ॥

ਵੰਕੰਕਬਹੁਨੋਹੈਹਨਿ॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਕਾਨਮੁਹਿਰੈਫਭੁਜੀਲੇਪਥਾਕਾਰਿ
 ਇਸਨਾਨੁਸੁਖਮਨਦੇਨਿਹਚੈਮਨਕੰਥਾ
 ਪ॥੧॥੨॥੩॥੪॥੫॥੬॥੭॥੮॥੯॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਨਮਜਪਨਾਨੀਮਿਨਸਜਨਮੁਹੈਦੇਵਬਿ
 ਨੁਹਿਭਜਨਨਪਾਈਐ॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਨਮੈਨਜਟਨਮੈਨਪਟਨਮੈਨਜਤਨਮੈਨ
 ਭਿਭਨਕੈਭਿਭਏਮੈਨਸਾਸਕਚਭਏਮੈ॥
 ਚਤੁਰਸ੍ਰਜਾਨੈ॥ਇਸਨਨਜਲਧੈਚੈ॥ਬ
 ਹੁਤਖਾਤਮਨੁਗਇਚੈ॥ਦੇਹੀਸਭੈਥਇਚੈ॥
 ਨਭਿਭਕੈਭਿਭਏਮੈਨਅਨਕਬਹੁਗਏਮੈ॥
 ਨਥਾਜੈਕਬਜਾਮੈ॥ਦੇਹੀਧਰਿਲਏਮ
 ॥ਨਮਾਨਕਭਿਭਏਮੈਸਾਚਕਭਿਭਏਮੈ॥ਹ
 ਰਿਪਵਨਕੀਇਚੈ॥ਖਾਤਾਸੁਚਸਾਚੁਹੀਐਸਾਭਿ
 ॥ਨਹੀਸੈ॥ਹਿਜੇਰਾਤਾਹਰਿਜਨਹਰਿਮਿਲਨਿ
 ਆਖੀ॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਜੁਦਖੇਮਹੁਬੁਖਕੇਜਬਹੈਇਨਿਬਹੁਹਰਿ
 ਜਨਸਚਮੈਰਚਹੇ॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥੩੧॥੩੨॥੩੩॥੩੪॥੩੫॥੩੬॥੩੭॥੩੮॥੩੯॥੪੦॥੪੧॥੪੨॥੪੩॥੪੪॥੪੫॥੪੬॥੪੭॥੪੮॥੪੯॥੫੦॥੫੧॥੫੨॥੫੩॥੫੪॥੫੫॥੫੬॥੫੭॥੫੮॥੫੯॥੬੦॥੬੧॥੬੨॥੬੩॥੬੪॥੬੫॥੬੬॥੬੭॥੬੮॥੬੯॥੭੦॥੭੧॥੭੨॥੭੩॥੭੪॥੭੫॥੭੬॥੭੭॥੭੮॥੭੯॥੮੦॥੮੧॥੮੨॥੮੩॥੮੪॥੮੫॥੮੬॥੮੭॥੮੮॥੮੯॥੯੦॥੯੧॥੯੨॥੯੩॥੯੪॥੯੫॥੯੬॥੯੭॥੯੮॥੯੯॥੧੦੦॥
 ਗਰਬਦੇਖੈ॥ਨਿਸਦਿਨੁਰਮਨਮਯੁਤਭੈ॥ਇਨ
 ਮਾਇਆਮੁਨੀਜਨਮੈ॥ਇਹਕਲਸੇਵਕਮਾਇਆ
 ਕੋਤੋਏ॥ਮਾਇਬਾਪਭਾਈਜਬਮਾਇਆਅਉਰ
 ਤਪੀਤਿਭੈਨਮੁਭਾਇਆਜਬਮਾਇਆਤਬ

ਆਦਰਹੋਇ॥ ਬਿਨੁ ਪਨ ਬਾਤ ਨ ਪੁਛੈ ਕੋਇ॥੪॥
 ੧੫੮੧੫॥ ਪਨ ਮਾਇਆ ਕਿਆ ਚਾਹਤੇ ਮਾਇਆ
 ਮੇਰੇ ਸਭ ਕੁਗਾਹਿ ਜਨਹਾਰਿ ਕੇ ਨਾਮ ਬਿਨੁ ਹੋਤ ਜਾ
 ਤ ਸਭ ਧੁਗਾ॥੪੨॥ ਪਥਿ ਜੀ ਸੁਨਹ ਸੰਤੋਤੁ ਮਸਾਹੀ
 ਬਾਨੀ॥ ਗੁਰ ਅਪਨੇ ਕਉ ਹਰਿ ਜਨੁ ਜਾਨੀ॥ ਜੰਹ ਰਿਹੋ
 ਵਹਿਸਦਾ ਸਹਾਈ॥ ਪਰਮਾਇਲਾ ਸਕਰਮ ਗਤਿ ਪਾ
 ਈ॥ ਪਾਖੰਡ ਛਾਡਿ ਬ੍ਰਹਮੰਡਿ ਮਨ ਪੋਗਾ ਅਨਛਾਡਿ
 ਸਿਮਰਨੁ ਨਿਤ ਕੋਗੇ॥ ਸੁਚਕਿਰਿਆ ਅਰੁ ਹਰਿ ਹਰਿਤ
 ਜੋ॥ ਛੁਟਾ ਪੈਗਿ ਪਥਿ ਠਾਤ ਜੋ॥੪੩॥ ੧੫੮੧੫॥ ਜੋਤੁ ਮ
 ਸਾਚੈ ਸਿਖ ਹੋਤ ਜਤੁ ਕੁਥੀ ਮਤਿ॥ ਹਰਿ ਜਨਹਾਰਿ
 ਕਾ ਭਜਨੁ ਭਜੇਤ ਬੋਹੈ ਇਤੁ ਮਾਹੀ ਗਤਿ॥੪੪॥ ੧੫੮੧੫॥
 ੪੫॥ ਜੋਤੁ ਮਾਖਾ ਸਾਚ ਬਚਨੁ ਹਮਾਮਾ ਨਿਛੋਰ
 ॥ ਗੁਰ ਕਾ ਹੋਇ ਸਾ ਪੁਜੇਤੁ ਮੇਰੇ ਅਪਰਮਾ ਮਹਿ॥੪੫॥

(23)

११३३

خوش بخت و خوراندند مانند
 جو خوشی زین شهر بدو گزین
 بدو ستایاں و مونس گزین
 مایلند کسب بدین فواید گزین
 طو نام لطف کز وحی کز
 ناله محرم کز سر زین تفت

واه راجه

همه کورانی را فخر کنان
 یکسان کنی که در او کنان
 در مارا کلا رشت حکم انور کن
 هم در عالم فواید گزین
 باو شاه در کسب عالم کسب گزین
 در شمع سماوی او چهار تنه تمام

ستمی وضع کردند همه طایفه
 بدانند خفته سوره ماسخ
 اوان که او طاق تا بدانان
 گری را گوید گری تا گری
 خیال باقی براه دیوار عظیم
 یکی نبرد ما از دستم کرد
 در کار نبرد و جدالت سر
 جویم و جدار و خشم گشت
 نظم جو که گشت اندازان
 رینقم من گشت رخم عظیم
 چنان سازانید نبرد و نرس
 و نرسد راست سر و نازان
 و نرسد حق و نرسد سر
 و مارا کی نبرد ایک عظیم
 درانی از وی او در مجلس
 و حقیقت و روید و بقیم
 و ویدار کسر اگر او بر
 و نرسد گشت نرسد سر
 و نرسد نرسد نرسد

در خان نده نمانی تیغ تیغ
یکی تیغ او بر سر او کشند
در تیغ او را بر زد که نیم
در کوه او چو پیرا او تاب
چو کاری از کیش بر آید
سیم سیم او بر خطه دل
مکتی او را کبر پست
چو پیران بجای
چنان تیغ بروی بر آید
که نیم در اندر دوی چشم
چنان تیغ بر آید از آن خویش
نعم دلوی او چو او نیست
یزد تیغ او را که او نیم شد
چنانی تا بمقدار رفتار مرد
در آنش یاد تنهای چنان
خویشش را در آید
بویش را با او خفت
نبالش در آید تنی و منی
جلا چنان او چنان کشند

سلطان او دل کوه بر زمین
نمی در آید کوه بلند
با کوهش تو می چشم
نه در تیغ او را کوهش
در کوهش سیم او بر
زده کوهش از آن بر آید
چو سیر زان چو کوهش
چو کوهش نور خزان
که از کوهش بر آید
بیا یا رحم زده کوهش
ز کوهش قدم او بر زمین
ز کوهش چو کوهش کشند
چو کوهش از او نیم شد
تیغ او را خفت
که بیرون او کوهش
نبالش بر زمین
بر کوهش در آید
در کوهش تیغ منی
چو کوهش او کوهش

شسته سرم مانند درون
 خفیفه تفت زین حال
 عینش دارد کف از زبان
 و از آن خفیفه را در اندام
 بختی اندازد و کوفت در زیر
 بیدار و دشمن کند عظیم
 و خوشی بریداردند از
 بیدار و دشمن کند عظیم
 بدست کجایان با ماه
 بدوزند و دشمن نوزدنی
 بختی که نور و خفیه در زیر
 بیدار و دشمن کند عظیم
 با کمال شنی را با کفن
 اندازند از فوج اندام

در خفیه و سر را از آن
 در روی خود نشسته خفیه
 مرا جان گاهی زنده ماندن
 کلام حاکم نور بر سر نه
 در خفیه و از آن نور و خفیه
 و بدنی بروی کجایم کرم
 دیگر جان نهد و بدیده و بدیده
 بکشد عود را بر روی سر
 در خفیه اندوز خفیه باه
 با کمال شنی را با کفن
 که از آن شنی را با کفن
 که از آن شنی را با کفن
 در خفیه و از آن نور و خفیه
 در خفیه و از آن نور و خفیه

با کمال شنی

یا فخری که در روزی
ببرون براندازد و در
در او بی شیر و دین است
بزرگ در او هر یک عظیم
جاش در او شیر است
به خجسته او خفاست شیر
بگرد و دست شیر است
به بی قدرت که در جهان
به اقصی بر محمد حکم
یا فخری که در روزی
ببرون براندازد و در
در او بی شیر و دین است
بزرگ در او هر یک عظیم
جاش در او شیر است
به خجسته او خفاست شیر
بگرد و دست شیر است
به بی قدرت که در جهان
به اقصی بر محمد حکم

که نشسته اند در راه کفار
نفسه زان در دین
نخیزند از آن بدو تنی را بآب
خوارم هر تن را حکم کنم
که زان تنی بر او بر آید
بدین دیگر دشمن افتد و میر
به بر او او را کشته در آب
که اندر راه محمد نشسته از آن
که نشسته اند در راه کفار
نفسه زان در دین
نخیزند از آن بدو تنی را بآب
خوارم هر تن را حکم کنم
که زان تنی بر او بر آید
بدین دیگر دشمن افتد و میر
به بر او او را کشته در آب
که اندر راه محمد نشسته از آن

که از غنی فانیست از خیر حق
 بعد از روزگار کشتی بخت
 نشیند سخن کس که آید به
 روان گرداو آید ز باطن عظیم
 در آتش کس که حکم خدا
 به بی قدرت که کار الله
 دو گشته در آمد به بیادین
 بر قدر گشته بدرباری غار
 یکی از او با جوایز است
 در کس که قهر الله
 میان رفت سر گشته در
 رفتی او را بدست اندرون
 جان جهشت از او با الله
 حال روح از روز با عظیم
 روان کس که به روح الله

در جهان مانند است اندرون
 در دسایم و دفتر و دفتر
 جدا جدا هر دو گشته اند
 در کس که بی شد همه مع
 به یکی در آمد به شمس ماه
 در تن را یکی که از حکم الله
 جوان جهان آتش عین
 به روح اندر آمد تو که بهار
 خورد در آمد و زانی که
 دو دس استون که شمس
 به نیکی مانند از و مانند
 به نیک او را خورد خور
 هر روز تا بدست خدا
 که در گذشت خدایم
 بران صلح بر عفت خدا

با او عذر حکم

خزان قافله بود دفتر یکی
شمارید از راهت خزان
در ای سرو قدماه رویم تن
صدائی بود از ترا قطره است
بمن حالی گویم که ناله ترا
که بهمان سخن لغزان حکمت
سخن گفتن و راست گفتن
بسیار گفتند جواب نداد
یکی مجلس از راه بار و جام
بفیس همه بجهان او خجسته
سخن از زبان بگو بود بدام
دیگر مجلس از است یوسف
نه مست خوش شدیم خوش
هر آن گوید از علم سخن برانند
چو علم و فضیلت را گویند
هر آن کس در بن بر است
سنا به این کلام سخن می شنید

که صورت جان و در آنش
سقطن و در صورت خوش زمان
چای قلم از آب برین
نزد بر آن قافله بجان می
که گویند همه جان جبری و
امیران و در وی در آن خط
که سخن گفتن و بگویند
چو این زبان سخن بگویند
که هم در مجلس او تمام
که در آن حدت از زبان
نمودید سخن محبوب نام
چو زبان را بسته خوب است
غافل فضیلت برین نداشت
که از خود می نام هر دو بخواند
با او نبرد بکبر نام است
زبان حق نداشت نام او
بفیس بهایون سخن می شنید

که شمشیر علم و الم هر کشید
بهارش در آید کجا بوستان
برخش اندر آمد شهنشاهین
بخوپ در آید کجا بوستان
زدیوار داذرون موش هست
بیدار کن آن لیل و نال مرد و کن
خان شمس و سبک بوی ماهی
در آید تو بستم شب
در برضه بود و هر آن بوی ماه
که ای دل لعلی بوی ماه
خارج فانی است از عالم
چه از آید بوی ماه
از آید بوی ماه
شیدان شمس و سبک بوی ماه
چو در آید بوی ماه
بوی ماه بوی ماه

برده ساقیا جام سبزر خرا
برده ساقیا ساغر سبزه جام
غفور دکنه بخش غافل گشت
نه پیر نه مادر برادر چو

که سبز بخت من کج بخش ترا
که غشم افکنی وقت بخش بکام
جهان را تو نیز توانی نه بدست
نه اماناد سبختی نه دولت و کن

که تماش و زین و در و صحر
که پسر و زان بود روشن خیمه
که روشن و دیشاه او نام بود
و زین بر یک بجه زد چو شمنه
وزان و دختر است روشن بلف
بکنت سپردند هر هم طفل
نشسته و انار و مولد روم
نشستن و زانی و طفل بیس
بعل اندر اند هر یک کتاب
دو کتب گنانه هفت از زبان
طالع بخوانند طالع خوشش
وزان در میان یکد و از این
سبق بر دهر یک که هر دو هنر
سخن هر یک را نه هر یک کتاب
علم را سخن را نه با یکد که

که صاحب دماغ است ظاهر ظهور
که حسن الحال است صاحب امیر
عدو زدم دیر بر و ن هر چه بود
که رحمت و اراست سخن نزنه
که نامر و زان بود روشن دماغ
که طفلش پس روز گشته غفل
که در لبش بخشید آن مرزوم
بخواندن سخن از کتاب کینه
ز انجیر فرنگ و مهر از آب
یک مرد خوانند دیگر زنان
زنان را بخوانند زین فاضلش
یک طرف او پیش و یک طرف این
علم کش کش کرد با یکد که
زبان فرس و یا بگوید جواب
ز کابل در اول زبان نو دهر

که ظاهر کنانند آشنایان و نشانی
 بخاک و تر اشتهای پاریز و نمان
 تو که در من اینجا که توان شدم
 نه ترسیده علاج بر این کنم
 چون سپید گنج و چون یک بکر
 و به شنبین گنج و گنج سخن
 بیاید که در جاد و به خفته و دید
 نه اندک که این خبر گشته شده
 خنجر سپید گنج و خواب گناه
 جدا که نه بهیم از جاد و گناه
 در دنیا از آن که خدا یا فتم
 و در روز رفتن بیوم آمدن
 بر روز و آمد و به خفته
 که خفتش من را خدا یا فتم
 مردم دشمن به مردم تیر
 ششم روز آمد و بدین دوزان
 در دیم دشمن به بریم خون
 در خیاب دشمن در او بخت
 حقیقت ستم به کجای دگر
 به بین خنجر را چه کادر کند
 به بین خنجر را چه کادر کند

که دیدن همایون بکر و در شش
 بر این مصلحت ده و فاد و در شش
 که امر و از جاد و حیران شدم
 بدین دوزان چار یا بر کنم
 خبر گشته شده شاه او شیر
 ز خویش بر زید در مایه تن
 زمر تا قدم به چو قهرش طبع
 بر روز و دوزان خبر و دلا شده
 مراد و به افتد برین گناه
 یک خفته با ششم چو خفته با
 یک خفته به دوزان یا فتم
 بدین گنج و بر تن
 خنجر به دل زبانی نکفت
 به تیر کمان اندرون یا فتم
 یک ششم خبر و از نکشت به
 به خنجر در او بخت کفتش نشان
 در خیاب تیر کمان آمد و خون
 در خیاب تیر کمان سو به ختم
 که مایل به کشت باور به
 که کادر به شش یا خنجر کند
 که به آب به خود و خنجر کند

بمن ده که حقد او بر من کنم
کاهش کرامات بخش کریم
تر آنکه هست زین و زلف

بی تیغ از ما بر بیویش
رضا بخش را از تو پاکس
طو کو ملائیکه را طمان

چون سست در یک
چون سست در یک

نظر کرد بر زنجیر که بر لقا
بیاد بخت یاد همه یکدگر
بوقیع شب اورا بخواند پیش
بلید نه بر در او خلیق
بدانند هر که این هم زن است
بدیند او را یک روز بشد
به پرسید که اگر این نیک بخت
که زن تو که است که او خوش
خفا از زن به منده آمدش
شب الفه آمد به خانه خویش
بگوید که ای مرد قد سیم تن
وزن بهر مار ای پر سیمه
بر ویر صایک کله لایه
تو که پیش او را بار
روان شد کنیز کشیدین سخن
زمانه کنیز کشیدین سخن

بدین جهان حکم استوار
که ظاهر شود بهوش
که از مور جیش بر او دریش
که از زور مرد و شود شکل زن
که از پیکر مرد و از خوش است
که مقبول صورت جو خوشنده
بهر او ارشاد است شایع غبت
که عیال که او که خواهرش
بدین شیوه او پسند آمدش
کنیز که یک را بخواند پیش
چرا او فلک افتاد
که مایه بخت از لب کل
که از پیش با در و فادار
که چشم مراد کجوتر
بگوید سخن را مرایه
به چید بر خود زو پاکس

که جوهر در تو جوهر تو ز جهان
 بخور و بریم جوهر و جهان
 بهر شمش در آید شمش نمود
 مردن براسی پس از زده ام
 نه تکلیف بر جوان میشود
 بهر آن ترا من بیه زاده ام
 بدو شمش دعا و ذکر این دعا
 در آنجا بیاید بگرند چاه
 بر هر مشبو کو زین عظیم
 به پسر ذکر زو بیاید شکار
 بیه در گشتن نماند و ذکر
 وزون او شود ما جوهر و جهان
 بهر آن وزان شاه افکند
 که قسم مرا من ترا به کنم
 عذر کرد و چون در چاه
 بهر بین گذریش چو فانی زمان
 کی شاه بخیر جام جم
 فرمودی کی بهمن و مغذ یار
 کی شاه اسکندر و شیر شاه
 کی شاه تیمور با بر کیست
 بهر ساقی مارچ و نیکافرنگ

که با هیچ فلک اتفاق نشد
 که من دغتم شمش زاون کسان
 که فرشتش زبان را بفرست نمود
 بگو هر چه تو من به بخشیده ام
 بملک نشان باید من میرود
 بگو هر چه تو من به بخشیده ام
 نیاز آمدش بد بر من بود
 که اینجا زو بود و کجا
 وزان کرد اسن و سوسو مهم
 که کفایت ارا باشد نو بهار
 نه آب و نه تو مشه و نه جلد
 بخور بر افاق به جهان
 که حقه را خبر رفت از جوش دست
 که از جگر جان تو بر مرا کنم
 همه آخر بگفتن وزان کرد کار
 که حقه ساس نماند نشان
 کی شاه محمود و عادل و آدم
 نه در آب او را در آید شکار
 که این هم نماند دست زنده بجا
 بیاویں کی شاه اکبر کیست
 خوش آمد مرا وقت از رخ ملک

وزان بالور همچو ماه جوان
که خوشتر نک خوش بود خوشتر خندان
خزیدند خوشتر خورده جهان
چو پیش وزان بود پیش ماه
چو کتاج و شمشیر چاک جنگ
چو اسب افکنده پیش افکن است
یک خوب روز و دو روز هم
وزان مادر در شانه گشت
شب آنکه شمع خواب گاه آمدند
بخوانند پیش پیش میر کلان
بدانست از مین کس نیست
بیز و در پیش بر پیش روز
بگوید که ایرسلانان پاک
بخور و نه میر این گشت مست
که این را بطون به این از دند
درین راه جازین ز غدا
چشمه مرا این به نسکینه
به از من تن ترک دنیا کنم
بگفتن سخن را که جام پاک
که او جبار و دین یک سبزه ناه
به پر مسجد او را که ایر نیک زن

چو زمان خود بر کینه ماروان
خوشش او را خوش خوار که خوش
ز خیرات خوش خوار که خوش کلان
که روشن طبع حقیقت آگاه
بوقیه تردد چو شیر رهنک
بوقیه سفر شیر رهنک
چو صورت مزدا و احاطه عظیم
چو مرد است کل همچین کل مرآت
که روز از آن در نگاه آمدند
میور و در اهرس کران را بخوان
بزد تیغ خود دست بر کمین است
بخشش در آمد بگردن شور
چو خون گشته از آن خام خاک
بگیرند شمشیر فلاد دست
بدیده مرا بر حق این گشته اند
بزه تیر خنجر مراده کشاد
که این دیده مار چون این در بر
فقیر شوم بلکه چمن مردوم
روان شد در دست صاحبک
نشست که کاو نکران بوان
در خیمه تملایون چو مرد و سمن

بگویم ترا بچو این یا فتم
 که تیا فلان نامه از وقت شام
 بگیرم صدق و یو یا یقین
 بریدند که هر بگفتن از آن
 بهیر گشته شد شیر پستان
 شناسد از دهر هم است با کشاد
 ترا من و فرزند بخشیده ایم
 زرخش او را و زرخش داد
 بگفتن کی این از در یا فتم
 که شاید جهان را از میده هم
 مرا خوشتر آمد و زان صورتش
 که از شاه بلوچون در اب بگفتش
 وزانی پسر شد شاه دلاورین
 به ساسان فرستاد جاد
 به پیاله فیروزه رنگین رنگ
 اخذ او نه بخشنده و نوار
 که میر است پیرت هر جهان

نایم تو حال است همیشه
 که این کار را این نکردم تا
 یک دوست این یافت هم حقیقت
 شناسد که این پسر مختش شانی
 پر و سینه خود هر دوستان
 که ظاهر نکردش دل اندر نهاد
 چراغ رنگین را در خشنیده ایم
 وزان پسر را خانه خود نهاد
 که نام در انبش و درو یا فتم
 وزان تاج اقبال بر سر نهاد
 که حسن الحاش و زان صورتش
 که نام معزز در او شدش
 حقیقت شناسست عین البقیس
 که مادر اکیار است از وقت شام
 مرا خوشتر آمد از وقت جنگ
 رضا بخش روز و چون نوار
 خداوند بخشنده هر یک امان

تکلیف شایسته است

که حسن الحاش است

همه روز و شبش و در دحام
 که از مصلحت موجیر و نیک

که صورت حال است تمام
 ز رفیق و ناز و فرزند نیک

نظر کرد بر چرخ کوه
بیا و خفت با او دو سه چهار ماه
چون ماه گشتش باز رو پیا
تولد شود و کویک شیر خوار
که با هر کردند سر خرجهان
بیشتر بر غیر او بختند
بدست از دوزان داشت عشق
روان کرد او را کند حاجک
نشست سر در نهالت کاروان
همین خواست که او را بدست آورند
و بار و بکوشش در آمد کران
شکستند مهرش مهابت
وزان کاروان جامه کبود گشت
بیا و ده او را بگرد عشق
کنند پدرش با چو پیر عظیم
که در بر و در سال ماه
نظر کرد بر در جهان عظیم
به پیر رسید او را که ایرتیک زن
به اندر خواهند شناسم متن
و دیدند مردن بخوانند از و
بخوانند او را به بختند سخت

که اندر برون بر دو قی خجسته
که شکش کرد و ماند از چرخ شاه
بکوشش در آمد رکاب گشت
که چون شاه شاه افکنون نامزد
نگهداشت او را صدق اندر
بر خود اندر زعفران سوخته
روان کرد صدوق و دریا عشق
نظر کرد بر شکم زردان پاک
نظر کرد صدوق بر و رازان
که صدوق بختش نکست او رند
بدست اندر آمد و قاتل کران
به دید اندرون به چو خشتند
خدا عز پیر دلواپس هم خوش
شکر کرد زردان غلام عشق
بیا در خدا قبله کند کریم
کرد و خضر خانه آورد شاه
بیا و آمدش پیر کاظم کریم
کجا یادش پیر خوشتر تن
کیسه من شناسم بدگر سخن
که از خان کاظم از شناس از و
به پیر رسید او را که ایرتیک بخت

که تاخت کند مرا ملک تخت
بر از دکنه ازان سهل جنب
زیانج و سار و اما دا و
بر دبار نه هر که اچر جا و
کزین جا بر آید دران کاهست
بگوید که ما را چناه خدا است
دو انگشت او جل ملک تخت
بره ساقی ساقی سر بهان
بره ساقی جام فیروزه رنگ
خداوند خشنده به شاد
طبیعت بحال است خشن بحال

و هم گاهان را درون تخت
کرار برادران آنها سوخت
و کردست بر دست معنی نهاد
بگوید که از عروپ بهمان
که ایند کواه است نردان یار
در و عروپ ابر غفور کواه است
رایت در خود خداوند تخت
که صاحب مشورت ظاهر جهان
از وقت شب چون شش روز
که ظاهر ظهور است زیر و زمار
چو حسن الحاشی فضیلت

که انگشت ریش چنان رفت برد

الفب نام خود را که میسر شد

وزان دخت را چو نامها و
چو هم نشین این جهان بر تخت
نشسته بر تخت ازین جا و
بهار چو ایند مویر رسید
حسین آمدش طوطی نو بهار
مزا ج طوطی چو بیرون رسید
دو انگشت او حال طیف مجاز
نشسته بر تخت شاه شیشه

چو حسن الحاشی است ملک قضا
نگار در جهان این سیر دین
که بستان بهار است صورت قضا
چو نستان یکا سرخ بیرون رسید
که مایه بر آید و بکشد بهار
اخاذر چو ایند سر و کشید
بهار چو ایند نشده نو بهار
نقلم اندرا و تخت کاغذ میهن

چو جیادق بر خوار گشتان
ز شوم که قیل دم میزد
وزیرش در آمد بر پاسبان
نه تنها شانه است شایع
چو مالش مالد شود دستگیر
به بستند شد را بر دند شاه
مجانده خرد و شاه بخت
نشسته مجلس و تاه دل

یکار صحت چو از بر آمد جان
که در وزیر قیامت بخت میزد
غالب در آمد چو غور سپاه
بوقیعت جوشین شمشیر خون
چو دند ز شود و قشیر از شیر
چو ماه افکنو بچو بر دند ماه
همه کار دوزخ و مرد کشت
سفر راند تنها و زان شد

در این من و محمد و حسن و علی و ابی طالب و اهل بیت و خاندان

بروشید ز رفت زور قیاد
روان شد شهر سور مغرب باد
بر بخت شه مغرب آمد لیر
و غاکر که ارشاه ازاد بخت
مرا چه آمد بر اینر کار
که از تکر استیسی دوران من
شنیده باین سحر شاه من
شنیده بچرخ شاه پر سید من
چنان جنگ کرد در ازان کاه من
تو دید چنان کاه من جنگ که
مرا هم که شاه بختش جو
بر پیش بخت و وزیر من خواند

برین مر فتنی مالد کلاه
کلاه بختی بختی بختی
چو خنیده ماه چه در ده شیر
مرا دار دیهیم شان بخت
هر سه صد سوار و یک شکار شاه
و کرم خوش موت بر سر چرخ
و کرم مایع بر کرم من
بلید بر خنیده بر کاه من
مرا هم که شاه بختش جو
یک ملک بر دانی بر آرد کرد
که مارا بکرم بختش جو
سختی بر بختش جو بر آرد

خداوند بخشنده و گشاده رخسار او را در دوزخ

در میان قیدیل جدا میشود
به بستن بارش طیارر کند
بختش در آمدن ته سیر کس
که بر وی بر آمد دوسه مهرش
باز آمدش نیم شب خانه از آن
شدن سده عالم کران نجاست
به سلیق بیاله فیروز قام
بس ده که خوشتر دماغر کف
بجو بوجو بوجو بشو نفور

مک است سیدم دهنه در

کس که رسد رسد

دوران قبر دشت بر و مرگ
یک روز خوش بر آمد شکار
به پهن اندر آمد به پخته کا
دکتر شاه مغرب دولت دلیه
دوش بود در آمد یک جانت
کر آمد در اقبال یادر
دوش بود در وطن یک جانت
بخش در آمد دوش بود دلیه
بزدن آمد ابر رسیا
چنان نیزه باران بران شده

اگر زنده باشد به باز آمد
که این دهر را یکا مکنایر کند
روان شد هر یک طوله و بوب
بیاد آمدش خانه از آن
که رحمت عظیم چه سیه کران
هوا که کس حال بر سر کد سخت
که مارا یک راست از وقت
بر دشمن طبع چون جواغر کم
خداوند بخشنده ظاهر ظهور

در خشنده شمشو چو خشنده ماه
همه روز از باز بهر سر
بزد کور آهوی بی شیر شا
چه خشنده ماه و جو خنده شیر
کرز تیغ مار دهنونیک خفت
که بزوان کراکا مکار در
کراغ تیارد دهنونیک خفت
که بر آهوی یک بر آمد دوشیر
شباب و بداخت مرچا کا
زین آسمن بر و کس شده

چند حق

چرا بد تو کرد رخ دادند کار
نه افتاد مهر را از انجاری دست
مرا نیست داد و ترا حق و دم
نه افتاد مهر خاند آید نیار
بهر مرز با افتاد خود است خاک
بهر حاکم یا بنده خویش نشان
چو اکار کرد در ازین شور و خجست
فردان میا چون را به استاد کرد
بر اندامون محور تو در دمان
به بر دند او را به بستند سخت
بگوید که این را احواله کند
بفرمود جلاد را کشور و خجست
به بیدند شمشیر را نو جوان
بگوید که من کار به کرده ام
بگردن اشارت بخش کران
بگوید که من حفظ کرده ام
کنه بخش من تو حفظ کرده ام
ستاد من را که کرد و قتل
بگوید که من را چه تا که بد بستند
که او گشته شد این چرا میگویم
بخشتم که این را خلاص و هم

نور سوزد و نیرد و دوستی کن

گریم خدا بخش و انش پذیر

حکایت شنیدم یک وین

که بوی بریدم که نوایه انس

یک خانه او با نور نوجوانی

که بوی سوس بر را فرو میزد

که آن سوز و ماه را نیم شد

بکار از سوز خانه بیرون رود

که این پدر را به پیشوید خوش

همه آب در خانه جماعتی

به دیدن که نور را به نوجوان

بگوید که این را به نیک بخت

بچه سر قافیه را تر است

شنیدم سخن را دل اندر نهاد

بوقیه صبح را خوش بخت دید

به دیدن هر دو و زمان حال است

تو که مرا را همچین کرده ام

اگر تو خواهی شرمزده ام

که ام روز کن جبهه تو بسته

به دیدن سر را به نوجوانی

چنان برادر در خانه انداخت

ترا از نیت من نیاز نموده ام

که قریب شود بر گیسو نادران

یک لاله را داغ بر دل شد

بر شکسته سوخته در میان هم شد

به دست بر دوش سبیل شود

همه چارها شود سمیتش

که از شست شده نام گشتش شد

که حسن لاله است ظاهر جهان

که مارا به بهاء نزدیک سخت

در آتش که این خانه مارا تر است

برادر که همش عورت کشاو

بزد تیغ خود دست مرا برید

وزان جا و سبیل مکه است

به بینم بر ترانه می برده ام

که با نور جوانی مرا تر است

همه شان مرا روان گشته

بتر سید که مدینه در نشان

که مارا به از راه کار خوش

بگفته شملی نیاز آید ام

گنده دوده رفته چهار دو هزار
 که از چهار تیر است کشتش چهار
 سیوم تیر زد هر دو ابرو و سبک
 ای چهار بهر دو تیر هم نشانی
 بجای چون چو تیر نازنین
 بدلت نشانی که مرده کرده کشت
 که از تیر بهر آید مازنین
 که یک دست برداشتی یک ساله
 بگوید که ای دلور نیک بخت
 اگر مرده باشی چهار تیر لایق
 لدان تیرت بهر بعضی انداختی
 تیر اکس بخواب بگویند ۶۰
 خدا زنده باشد تو این دعا کشت
 بیک دست پا و کشتن چشم
 به افتاد بهر تیر بیارده و ران
 بهوش اندر آمد و چشمش کشت
 بگوید ترا نظر جنگ یا فتم
 پیشانی شد غمزه بگفتن فزونی
 بهر ساق جامه فیروز ۲۰
 که نازیده تا شوم تا زده دل
 تو تیر ز نهاد تو تیر زده کشاید

چو تیر مرد او شیشه از خود و کار
 دگر تیر زد سار چه نامدار
 که مار زنجیر ز دایره کنج
 که بهر مس بهر خواست و هر صفت
 جازده شکر کشت بهر خد زین
 به افتاد و دم بهین شکر صفت
 حرا حیده شد بیکر نازنین
 بهر لوشه آمد چو جوان عجب
 چو لاله بهر دایره چو بخت
 دگر زنده بهشتش بهر دایره
 بگوید که ای نازنین سیم تن
 که ای شیشه دل من غلام تو ام
 که آنکه مار کمر شک بخت
 همه رویش شایان پیش برسم
 بزود بهشتش شاد و بخت زان
 بگوید که ای حاجت و ناز و نیاز
 بکار و شکار کذا را بر ما فتم
 هر آنکس تو گوئی بر من قبول
 که مارا بکار است روز شام
 که کوهر بهایم الوده و کلج
 تو تیر و سنگی است زده و سار

بر خوش اندر آمد و مسور سخن
چنان زیاده شد آتش تیر مار
چنان دخت و هم بر جا جنگ
چنان جنگ کون هیچ تاب نام
چنان دخت خسته هم زین جا جنگ
چو همیشه در مرد و دیار زار و
سیوم روز چو کان بر برد آفتاب
به رخاوست بر هم ازین جا جنگ
چنان کرم شد آتش کار زار
بک رآمد و آب هفت هزار
ز شهر و دیار ابراق رویه
بسی کشت مرگت ایله شیر
نزدیک آمد هم ابر و سحاب
بجنگ اندرون و غوغا خازان
سمه مادیان و ناله نال
چراغ جبهه ای که مایه جود
بروز چهارم طلید آفتاب
و کبر روشنی مردان بخت کرم
چو بوشش اندر آمد بوشید جنگ
چوم روز کشتند و هزار فیل
بک رآمد مایه صده هزار

زمین کشت شد بچوبه جنگ
چو عقل از معرفت مونس قرار
که تیغ از چنان کشت هر کس جنگ
به افتاد و مور حجت جور و نام
در شیر زبان چون بران ملک
جهان کشت چون بکشد هر کس
چنان کشت چون روشت مایه
روان کرد و هر سود و تیر تفک
کوفیل دود و در آمد بکار
همه جوان شایسته نامدار
بک رآمد و آب چون مادیان
بوقیه تردد بک ویر و لیر
رخون مایه و توخ ماه
زمین کشت و کشت سده مادیان
زمین کشت سده کس مال
سر تراج دیگر برادر سپهر
بجود و در او دخت ز زمین طایف
بمالیک و دست بر در سپهر
چو شش اندر آمد چو کوشش ملک
در هزار دست چو دریا و نیل
بیشتر افکون جنگ امونست کار

سبب جو برخواست از جو جنگ
روان رفته قیصر گشته کوش
چون که تبار که آمد بکام
بگوید که ایشاه رستم زبان
بچشم اندازد جو شیر زبان
به پوشیده خفتان جو شد جنگ
بچاکش در آید جو شیر عظیم
جست راستون کرد غم کرد است
هر آنکس که نمره به افتاد مست
بیاوخت بایک باز
چنان بان باقی دیر تفک
کنه تیر باران روز رستم
به رجبک نمود شد بکران
وزان هر خوش کورکان شده
بر خشنود در آمد جو منک سمنخ
ازو جنگ زد هر یک مانده گشت
شهباشه در میر سید دله رست
دگر روز به خواست هر یک جنگ
که ابلک سید ابلک نور نور
زده پاره شد غوغا خفتان جنگ
چنان تیر باران شد کار زار

روان شد بر هر کوشی تیر تفک
که باز در دوان بر آید خوش
یک مانده او را صوبه شد نام
که مارا بکن یا یکجور کان
نه پخته دهم بالور بختی
بکوشید چون شیر در دهنک
بقیصر کان کرد پاوشش کریم
عزور کان حرج حجت خواست
تو تانست تخته تهن چهار گشت
چو مرغ زردا دهن شیر مرغ
زمن گشت کاش شود لعل
کیه گشتند مقصود کام
به افتاد هر دو چن چن گشت کان
که ان شه کاس از زان شده
بسی یک کیه فریکو جنگ
به افتاد هر دو در جو دشت
و ک شاه پیدا شود نیکی نیست
بیاوخت بایک در چون نهنگ
بر خشنود در آمد جو منک سمنخ
زنجیر در دو سوزان بایک جنگ
که زنجیر از ان برادر و سهر او

سیوم شاه انگریز چو آفتاب
یکار بزد تیره منبت و کمر
چنانی می بافتند به خواست باز
دگر کش تهنه و جنگ
شبستا چون در آمد بفرج
بروز دگر دوست بینا
سوز بران پیچو بستند کمر
بزدین آمد در ابر مصاف
چهار چاق بر خواست تیر تفک
زیر و فو و زو تیر
یک دیو آمد که را غوغا ن
کند تیر باران چو باران میخ
بجوش اندر آمد و آن دهل
دگر دیو که گشت نشاند جنگ
هر انگس که بر این شود شیه مست
بهانگس پیچ تیر زهر کمر آن
دگر کس باید اوار و ازو یه
شه چین بر سر تیج رنگ نهاد
شب آمد یاکو هر ساز کرد
که افسوس افسوس میاشت
بروز دگر دوست نیست نکر

چنانی که کمال از آن سخت
بماند و آن چو پنج از آن سخت

چوم شاه جیش چو کمر در آب
سیوم راجا چه چهارم سپهر
سوز آسمان چون بر دراز
که میشت باید دلا و پنهانک
شبه خانه آمد هم موج موج
به اورنگ در آمد چو اورنگ
بمیدان جسته سپهر سپهر
یک گشت حامل یک مضاف
حفاظ در آمد احمد رنگ رنگ
زیر و دناخ و ناوک سپهر
چو غریزه مشیر سیل دمان
برخش اندر آمد برق پیچ میخ
چو بر گشت بازار جائی اصل
چو مشیر عظیم بران پنهانک
بعد پلور بیک قدم که گشت
بر افتاد و آن چو کوچه کراتان
بجنگ اندر آمد جنگی کردی
بلا رخ بارش دهن بر کشاد
ز دیر و چه باز آغاز کرد
درین عمر این اندک حیات
به اورنگ در آمد چو شمع در کمر

که این طرز لاله بر یک سمن
 بگوید خانه مالو را است
 که این راجه هرگز نکند قول
 بکوش اندر آمد ازین با سخن
 که فتح تاراکند وقت کار
 بکوشید میدان چو شید جنگ
 فتنش بران رفته چو دایه منیر
 بمیدان درآمد چو خنجره شید
 به پوشید خفتان چو شید جنگ
 چنان تیر باران کند کارزار
 چنان بان بارید تیر رنک
 شبنام کی سجد در آید جنگ
 بجشنش درآمد چو افرین
 یک شیر زن با تو را یک مرد
 دگر راجه رفتند در آمد بدوش
 یک پیرامرد دگر چو ده نور
 بروخ نابروز مالو یی شیر
 سیوم راجه بود در آمد دلیر
 چو راجه چو جنگ در آید صاف
 همه خنجره رفت که بایر خنجره
 یک مشغریک و لاله بر یک

که لایق شان است این را کن
 که چشمی از او فراتر است
 که قویا قران است حکم رسول
 بجشنش درآمد زین سیم تن
 و زان شاه مارا شود این دیار
 به پوشید خفتان فولاد جنگ
 به لبستند شمشیر چو شید تیر
 چو شیر است رفتار نکند دل دلیر
 بکوشید میدان تیر رنک
 که لشکر راجه شش شمار
 بسیر مردمان مرده شد جاجنگ
 چو قیر کاهن بهجو تیر رنک
 یکاگز از قبل بنکر بدست
 یکجنگ سجد را اسپاد کرد
 که پروانه را چون درآمد بکوش
 خرامیده ماهو چو خشنود دور
 به افتاد رنک چو مرد در چمن
 چو بر یک آهو خنده شیر
 بجوش اندر زین شد چو ارکوب
 ز جبینک پیش یک تیر قدم
 بمیدان درآمد چو شیر زهر

کیسه تو پند آیدت این زبان
 بدین لفظ در اجهل پیشمار
 روان کرد ز نادر ابران
 هم آخر کار اجهل بود سنکه
 همه عده راجه نامیش خوانند
 چه پرسید که ایرد خفته نیکنیت
 که او نام بستن و بچرا مینه
 ازین راجه کس بیاید نظر
 نظر در دهر اجهل نازنین
 شعور و زدن روز موقوف گشت
 که روز در شاه بنیدین سپهر
 و در روز در اجهل خواستند
 نظر کن که برود که در کار با
 به پس اندر آمد کجا انجمن
 روان گشت در اجهل پیشمار
 بدین زید دل راجه پیشمار
 برو بانک برو که خالو خوش
 وزان دختره بمن بچرا مینه
 که احوالت اقبال یارزد
 پسند آمد او را سو به سنکه نام
 روان کرد بر وکیلش کران

وزان پس برآمد کنش شام
 پسندش نیاید کیسه کار بار
 بگوید که ایس راجه او تر دیس
 پسند آمدش همچو غوران سنکه
 جدا بر جدا در مجلس نشاند
 کیسه تو پسند آید او را بچیه
 چو مایه فلک افتاب و سیه
 وزان را تر آگشت که بچرا مینه
 پسندش نیاید کیسه و سنکس
 که نازم نیز خواست در وزارت
 بر او رنگ برآمد چو روش گوهر
 و در گونه بازار آراستند
 که او تو نظر در میان بچیه
 که از آب رنگ شست سیما تن
 کجا شرح چون کبند ز نو بهار
 به افتد زمین چو یکا کارزار
 که ایر عده راجه او تر دیس
 چو مایه فلک همچو رود پرست
 که ایس ماه رو کامکار رود
 که روش طبع و سخت بدنام
 که ایر شاه نشان روش و زبان

کلام و ترانه

هر کار الهام او سپرد است
 بخیله کند وقت از کارزار
 هر آنکس که این کار آمد پسند
 شنید میفرخند دود را در دهر
 کس را شناسد بعضی بهیچ
 نه غنبد او را بهت بخت حاج
 بحیرت در آرزو پیر چهار
 هر آنکس که از عقل یار و دهر
 بدو باقی ساغر میزدن
 بدو ساغر سبز رنگ
 که روزی دهند از ارقی جم
 دل افزا دانش دهد دادگر

که از پیش غیاث حاضر است
به جوت کند دشمنان شمار
بکس چنان دردم ساز شود
که خاقل شناس و نورس بر
بهر در به تاج جغتو می
کرو را شناسی به غیب تاج
کس کور کمر و هر وقت کار
بکس چنان کامکار برده
کند پیر صد ساله را نو جوان
که مار انگار است در وقت جنگ
رملی و جوهره نما او که نیم
رضا بخش روزی در جوهره

که اورا بدو راهی مردش
که اید بر اثر بد عمل کنگ
هم خواست اورا شاه غیر گتم
کجود غصه دختر نیک تن
نشانید بر چرخ ادا هفت کهن
دایا بدو را دهن بر کشاد
که این را جبهه ادا به شمار

بشیرین زمان بی تو چو اخلاص
که قیصر کمان بی تو تیر و تفک
کیسه این پسند اید اورا دهم
کیسه تو پسند اید اورا بکن
چو ما چون بی افتاب بهر
چو پای سخنش را خد بر نهاد
چو دقیر تو دما موخت کار

کے راہی کار اور
دران بہ شہر خان احمد

بنوا را هم دشمن نه از ازار است
 نوینده را جرح و زخم و در
 نه از سر و آوج و جگر و کینه
 بیهوده صحت کس ندارد و کس
 نظر داشت بر کار دیگر بکس
 قدم را نه از نوید کار کار
 نیاید کس در بجای سخن
 نه بد کار کس در نه از بد کار
 که دوزیر متاع را نیالود دست
 بخود دست خواهند نریزند بان
 و کردل بخود دست از اخلاق
 بخود دست قوت نیالود کرد
 نجات خود را در وقت جنگ
 حاضرانند است در وقت کار
 که بیدست او مت کوبید هنر
 بگوید کیست بد سخن زین زبانی
 شنیدند چند سخن را بگوشتش
 که میس پر دنیا شنیدند نکش
 کیست کار نبرد را بیکر ز گوشت
 بهوش و کرم است مرا خدایه
 بهوش از راه و وقت جنگ

جوید پاک از خود را به نسبت
 نزدیک جوان با سپاه و در
 فراموشی جوان بکار کینه
 نهش نام او چون تو گوئی نه
 شناسد کو حق او کو هرش
 بر رنجک پس باو کت بر آزار
 بجای خواهی بخور با سخن
 که او پارانیکس تو گوئی بجای
 بحرام خور کشیند دست
 رحمت حرایه تو خسران
 که رحمت خداوند به بر تافتن
 که از شاه دشمن بر او کرد
 یارش و هم تبرزش خفنگ
 بجانش خود را و در دیار
 که او دیک در ترمیس بکر
 که او پازبان است ظاهر جهان
 که او گوش با است او بر هوش
 در آن خود شناسد هر یکون
 که او مت با بد تو نیکو
 که همت در آن مله از راز
 که پشتش کند تا به قبر رفت

که او بادشاه وافر شده است
حکایت نیکون چمن دلخواج
به رزمونه بزموه بند و بست
ناله سیاه زرزموه و بزموه
ز تیر رنگی چمن اموشد
چو مالش گرانس متاعش عظیم
به افش کرا بادشاه و دهم
گرام دارخانه بیرون کند
بهوشش اندر آمد کشاد چشم
بیا و بدستو بخنوزبان
بهوشد بهمت بخیله بهوش
هر آنکس که هست از نایش بود
شعبه اند و نام و نام و نام
پکنش در آمد و رنگش گرفت
چراستون کرد چرخ زمان
که از رزمونیه ازاد مغز
کسی را شود کار این در زمان
که این است عیب و گوید بهر
به رنگش و بهر شایم و دای

نفس و وزیران و رزمون
غریب النور و عظیم الغر اج
که بسیار تیغ است بهوشد
نو کفچه که دیگر یکا شد و رزم
نو کفچه که در سکه انداخت
که ملک است بحس کریم
که تاج اقبال بر سر نه
که اخیست اقبال بر سر نه
بگوید سخن شاه بشین رزم
بهوشد بهمت بهت کسان
نه چینه به بینا یکا هر کوش
وزان در دین یافت سار
سخن بار دیگر کند با دواب
ز بایا سخن را رنگش گرفت
بر آله سخن به چو قهر کمان
چرا مر تو کو به در کار تو
وزان هست عیبت و عیبت
اگر شاه شان ازاد نر
به انگشت بر حرف دشمن نهاد

که شک شود تا بیاریم پیش
نظر کرد قیل و دوزارست
همه اسپ ده صد هزار آو رند
همه غول خفتان پر کشت و آن
بیست شته نود از رفت بار
که ده نیل و ده میم و دینار زر و
که یک موند یک شهر را کشم
که نیم نخود را در کشت شهر بست
خوش آمد بدیر مانو میب
که زید از و مر دشت همیشه
شده او است با عقل الوده مخزن
همه خواست که او را بشاید و هم
بر عبد که او زکشا همیشه
که نامش کروکت راجه لب
شده بران زرنش زر کرد
که او را برادر سنگیاسن نهاد
کرد و دلا شایع خود بخند دست
بره ساقیاسوز سبز رنگ
بمنه ده که بخت آزمایه کنم
خداوند دانش رو اوله کر
اما بخش بخنده و دوستیکه

همه قیل اسبو از و شته پیش
بروز بار و ده نقره بست
همه زر و زرین بیشتر آو رند
بیست نقره شفته قیمت کران
زر و جامه نیم دشتی پیشمار
که زوید و شد وید و هر مرد
که مونک یاقین شهر او نام شد
که نام از آن شهر دهمی شد است
خاکش بدو دلا راجه لب
نزد او رخت است تا جویند
بر قار و شته به لکار نقره
که کشت خودش لکایه هم
که صاحب شورت مالک می
خداوند بخشید مانو میب
که دانش پرستش آزاد مرد
کلید که کنگ را بر کشد
که دانش به دوسید نزدان به
که مال لک است از و وقت
که معنی خودش کار وایه کنه
رضایتش روزیر و همه پند
کشیش کوره نمایش بخیر

برینده پست برش از و
چنان زباده سدر و نی دل قرار
خویدن و زان زباده هزار فصل
یکدیگر و اسب بالقد بر
خویدن سیصد هزاران شتر
وزن و البوسه عظم به بست
دکرانه را بست موی بن
یکدنده در خوشه به سر
نشند بر تخت مانو حیدر
بگو پیش کاغذ بسیار
دبیری قلم بر گرفت
بگوید به بخشید ایشان هزار
کاغذ به بن ناکوید ز با
شند سینه به میان
یار برایش بخشید مع
بگوید هر دند بعضی به
دکرانه برسد پیش به کرد
سیوم راب برسد شتران
یکفتم که بعضی بکار آمد
چشم بر رسید که ای بخت
که گشت بخش که مارا به

بسی گشت خود و خانه اند
کز دانه شد و انبالی شتر
چو کوی درون به خود باسی
عمر زوز بر بوی نفسه دار
توان زباده به نفسه بر
که می از سن سبزه و می شتر
چو دوستان پسند است و می
بسی گشت از و دنی بی زوال
به برشش در آمد به شتر
چه بخشید من پسندی شمار
جوابی سخن بر اعلم بر گرفت
کاغذ به بن ناکوید بسیار
به بخشید به بخش هر کس که
فرشته صفت چون ملک
درانی جهان افتاد به
که ما به به بخشید بعضی عظم
که بعضی به بخشید بعضی به
که بی به بخشید ای جان
به بخش اندون بی شمار
سزاورد بهیم مال تخت
یکی دانه خود و دگر خود نیم

ح اوله همی بود بر سر چوب
 بر زم اندران همچو آبر منست
 چو رفته پیش پیران بخواند
 پیر رسید دانی دولت پرست
 شنید دانی دانست نهال
 کعبه خوشش دین دانی نذر
 مرا قدر نیست این کفایت
 اگرست بگویم بگویم جواب
 بر کس نماند بار سر
 ازین راه بقتل از راه کس
 یکی را در قبیل دینارست
 دیگر را در اسب با نهد بر
 سپهر را در سینه سپرد
 چو برادر بیک یکدیگر
 باور و بر عقل خانه کرا
 همی خواست کو خیمه بر کرد
 و در کرد و درین اندران
 چو شش ده است اندران و در
 بر دزد کرد خیمه کرا

در در زم در زم آموخت کار
 در چو یک یک است گشت دست
 جدا بر جدا است ز رشت
 از آن اندان پلوشی کسی
 به نکلن با سح الم بر کند
 در بران سپهر است از لاله مغز
 سخن گفتی نگر جان سفتی است
 نایم نه جالب با این صواب
 بکار جهان کامکاری د
 وزان پس بکار از راهی کنم
 محمد مستی و زنجیر است
 محمد نغمه بسته دهم ز رگهار
 همان نغمه بسته همان ز رگهار
 از آن دهم از لاله غافل
 اگر نیم خوشتر پس از آن
 خردار مار سسم بر زری کند
 نظر کند بر سر صاحب کرا
 سینه اندران سینه بود بهار
 بر پرور داور بر پرور از

بهین کردش بیوفای زما
 بهین قدری نیک بزدن پاد
 چه دشمن کند برین پادشاه
 را بر دهنده نای و
 چشمه را جوهر و کند و دست کار
 هر آنکس از دست یاری کند
 که خدمت آید به دو جان
 چه دشمنی گدازد سزای کند
 اگر کب بر آید دهنده هزار
 صاور انظر بهت لشکر و زور
 در اول غرور است و ملک و مال
 تو خافل مشو این مرتجع سزای
 بهین که نشسته بیوفای زما
 تو که زبانه جسته زبانی مکن
 حقه را سست به دشمن کند
 خشم دشمنی که زار آرد
 زنجیر و ان بنوار و پوار یکد
 را که آرد پوار یکوار تنک
 اجبید و ایدید و اگر مو اکام
 از یکبار به یکبار آید یکبار

قسم نیست هفت رساند زبان
 صد لک به لک رساند ملک
 چه بخشنه کی کار بخشنده اوست
 ز بار از هفت آرد مایه
 به چنان بیرون برد بی ازار
 رحیمون بران رحم سزای کند
 خداوند بخشنده بر و بران
 در بروی رخسار راضی شود
 نیکبایان اورا خود کس و کار
 در مارا نگه است پادان سکر
 در مارا بناده است پادان اکال
 در عالم کند سر بر جان و جاب
 در بر یکد و یکس و مسرکان
 قسم را به نشسته زبانی مکن
 اگر دشمنی را به پیشش کند
 نه کموی اورا لذار آرد
 اکباد و اید و اید و اید یکبار
 اجنبی بر تو اید و اید یکبار
 اکبید و ایدید و اید و اید یکبار
 خداوند بخشنده رنک رنک

هر اوبی کون است و پیکو
 هر بر سر ترافض قسم قرآن
 بیاید تو دانش پرستی کینه
 جز اند که چون بیکان کشت چاره
 چه مردی که خلم سوزان کینه
 چو تو شکت فرد و سبک سوزان
 چه بار که حضرت ایم شمان
 که کار این بر تو بستی کمر
 و کره تو این کی فراموش کنی
 که این کار نیک است نه بی پرد
 ترا من ندانم نه ان سنان
 شناسد همین تو به برزان کریم
 اگر صد قرآن را بخوردی قسم
 حضوری بعالم کافر شنودیم
 خوشتر شاهان و اورنگ
 خوشتر دانشمند میر شیخ
 که در پیش خیر است حسن حکام
 چه حسن بیکان است حسن خیر
 چه بخشش به است و در بخشش
 است شاه اورنگ زبیر لبین
 منم گفته ام که میان بنی است

هر اوره غار است اوبی سنوان
 بکفته شمان کار چهره سبک رسان
 بکاری نمان چهره دستنی کینه
 هر باقی مانده است پیکان
 که آتش دمان را بسوزان کنی
 سندی نه نگار آهر منان
 از ان روز بهانیه شاهد شمان
 خداوند باشد تله بهر و
 تله هم فرموش برزان کند
 چو برزان شاسی بجان برتر
 برابر چنی توحی بر حراس
 بخوابند بخشش توبه دولت عظیم
 مرا اعتباری ندان زره د
 اگر سندی بخواند من اینجا رویم
 چه جا که دستور چاکر کسب
 خداوند یک و خداوند شیخ
 خداوند بخشنده ملک و مال
 خداوند ملک است صاحب امر
 ملک صفت چون سوره باست کوه
 و درای قدر است و در هر یک
 و آن بت پرستند من بیکت


بیکان

شاه را بفرست کار کنه
نوشته رسیده کفنه زبان
همون مرد باید نمود سخن دور
که قاضی خیم گفت برون هم
نیز اگر باید بقولی قسم آن
در شرف زرقه کان کر کند
نه زره و زین زاده خطره تر است
بیان عهد تو خورده بے کنم
یکی است شایسته یک بار
سخت و ملائمه جا کریم
الوجه باید بفرمان من
اگر تو بیزدان پرستی کنی
نوشته نشین سروری گایان
روحی است عجب سته قوه شمان
روحی است انصاف دین پروری
زین شمع بر خون کس بیدریغ
تو غافل منومه بزوان جانیس
راوی می جانیست نمایان شاه
خداوند از دین و زمان
همه بزورده عکس فیصل
سواد و لایسم است عاجز نواز

بنویسب نوشته با هم کنه
باید که این کار را احسن
نشد که در درودمان در کو
اگر راستی خود بیماری قدم
بند و شمان را راسان آسمان
وزان لبس ملافا که بکم
عده قوم بید از حلقه مرا شست
هر روی شمان مهر بی کنم
بیان یا بکبری بحس این دیار
الرحم ابدی حاضر شویم
حقوری بیاریم همه جان زین
بکفنه کن کسر خراس کنی
روحی است انصاف این هم صفا
بخیزد این سخن کفن زبان
روحی است عجب سته حقیق دین پر
نرا نیز بر خون است با جرح متع
راوی می جانیست او بی نیک
زین و زمان نیچو سلطه
کننده است بر کس میس و کون
عاجز نواز است غافل شکن
راوی می شناس است او بی نیاز

برافزون دیگر در آید بختک
 بیهوده کردن بگردان
 بیهوده کردن بیهوده زخم خورد
 که آن خواجده معده و سایه دیوار
 در میان اگر دور او دیدیم
 هم آخر بیهوده زخم تیر و تفنگ
 بیهوده بان بارید تیر و تفنگ
 سیر بر رانجوه چندان شده
 تیر و کار تیر و تفنگ کان
 بیکر شور و غوغا کبیر و کبیر
 هر آن چه مرد کند کارزار
 حاشی جهان چون شود برق پوش
 هر آن کس که قول خدا آید بش
 نه عجب و نور و نه بخت و تمسک
 نه آنم که این مرد و پیمان شکن
 نه ایمان بر سینه نه او خدا دین
 نه زلف و نه کمان و نه پیرسته کند
 نه این را از ره اعتبار نیست
 چه صبیح قرآن صد کند اختیار
 اگر چه ترا اعتبار داند بیهوده
 که فرقت است بر هر تر این سخن
 اگر خضر یا عیسی مستاده شود

جو فیادمان همچو تیر و تفنگ
 همانا هوشیای همچو دیوانیک
 و کس بجان گشت جان سپارد
 بمیدان نیاید مردان و ار
 بیک تیر و چهار خشیدیم
 در سحر و سحر کشته شد پادشاه و زنگ
 زمین گشت همچون کلال رنگ
 که میدان پر از گریه و گمان شده
 یکایک بر او تیر و تفنگ
 مردان مردان مردان و زخم و زخم
 که بر چهل تن آید شش و شش
 شش شش در آمد همه جلوه جوش
 که نزدان مرد و رها آید شش
 که بیرون خدا آورد دشمن شکن
 چه هست بر دست ایمان شکن
 نه صاحب شمشیر نه محمد یقین
 به پیمان خود شش و شش و شش
 چه هست قرآن هست مردان یک
 مراقبه نیاید از ره اعتبار
 که بیهوده استاده سوسه
 که قول خدا است قسم است مین
 برافزون و دیار و واضح شود



رضاخش رازق راگو
رضاخش روز و روزه و دین
که یکون چون یون پاکون
خداوند خشنده بخش و بخش
عظمت و بهر چه خشنده
خداوند روز و روز و هر دو
پس ای حال است راز و راز
عرب ایست و نعم اطراف
حقیقت سخاوت و سخاوت

ای کرامت قیام در
امان بخش خشنده و دستگیر
شهباش و نوا و هر چه
نه ساز و نه باز و نه فو و نه فر
چون یک زهر و نه ظاهر و نه
عظمت و نه پاک پروردگار
که صاحب و یار است انعم و نفع
که است و نه است و نه توان
نه و نه و نه و نه و نه

११५५

ਜਗਤ ਜੋਤ ਪੈਨਿ ਸੁਖਾ ਸਹਏ ਕਬਿ ਨਾਮ ਨੇ ਕੁਨ ਮਨੈ
 ਪੁਰਨ ਪ੍ਰੇਮ ਪ੍ਰੀਤ ਸੋ ਜੋ ਬ੍ਰਤ ਗੋਰ ਮਨੀ ਮਨ ਕੁਲਿ ਨ ਮਨੈ
 ਤੀਰਥ ਰਾਜ ਆਤ ਪਸੰਜ ਮਏ ਕਬਿ ਨਾਮ ਨਿਏ ਕਪਥ
 ਨੈ। ਪੁਰਨ ਜੋਤਿ ਗੋਪਦ ਮੈਤ ਬਖਾਲਿ ਸਤਾਹਿ ਨਿਖਲਿ
 ਸਜਾਨੈ । ਸਤਿ ਸਦੈ ਸੁਰੂਪ ਸਤਿ ਬ੍ਰਤ ਆਰਿ ਅਨ
 ਦਿ ਅਗਾਧਿ ਅਜੈਠੈ । ਰਾਨ ਦਇਆ ਰਮ ਸੰਜ ਮਨੈ ਸਾਂਤ
 ਬ੍ਰਤ ਸੀਲ ਸੁਵਿੰਤ ਅਥੈਠੈ । ਆਰਿ ਅਨ ਦਿ ਅਨੀਲ ਅ

ਨਤੁਤ ਅ
 ਜਾਗ ਰਾ
 ਵੇਖ ਅਭੇ
 ਗਹਿ ਸਤ
 ਅਦਿਗ
 ਸੀਸੀਨ
 ਅਜੈ ਅ
 ਰਕਤੇ ਬ
 ਪਾਨਿ ਪਸ
 ਸੰਗੇ ਸ

ਮੇਰੇ ਬ
 ਅਦਿਅ
 ਸੀਧੁ ਰਿ
 ਪੁਨ ਸੀ
 ਅੰਤਰ ਬ
 ਅੰਜੇ ਸਿ
 ਰੇ ਪੁਤ ਬੇ
 ਪਾਪ ਭੁ
 ਰੇ ਸਮੇ
 ਰੇ ਮਨ ਮ

ਅੰਗੁ ਨਿ
 ਅੰਚੁਤ ਅਦਿਅਨੀ ਤਮਨੁ ਰਸੇ ਪਸਦੇ
 ਬਖੋਨਾ ਅਪ ਅਜੇਨ ਅਜਾਏ ਜਗ ਬਿਨੁ ਪੁਨੀਤ
 ਪਰਿਪਰਮੇਨਾ ਸਿੱਧ ਸੁਖੀ ਕੁਸਿ ਪ੍ਰਸਿੱਧ ਸੰਤ ਜਗਾਏ ਕਹੀਰ
 ਉਗ ਅਨੇਕ ਬਖੋਨਾ ਰੇ ਮਨੀ ਕਕਲੀ ਕ ਬਿਸਰਿ ਤੈ ਕਿਰ
 ਕਾਟ ਤੇ ਪਹਿਚਨੇ ਅੰਛਰ ਅਦਿਅਨੀ ਲਅਨ
 ਹਰ ਸੰਤ ਸਦੇਵ ਤੂੰ ਹੀ ਕਰਤਾ ਜੀਵ ਜਿਤੇ ਜਲਾ ਮੈਥਲ ਮੈ
 ਸਬ ਹੀ ਸਦ ਪੇਟ ਕੋ ਪੋਖ ਨਹਾ ਬੇਦੁ ਗੰਨ ਕੁਗਨ ਤਿਉ
 ਮਿਲ ਭੁਤ ਅਨੇਕ ਬੰਦ ਬੰਦ ਚਗਾ ਅਉਗ ਜਹ ਨਨਿ
 ਰਾਨ ਕਛੁ ਨਹਿ ਸੁਬ ਹਨ ਤੂੰ ਹੀ ਸਿਰਗਾ ਅਦਿ
 ਅਗਾਧ ਅਛੇਰ ਅਭੇਰ ਅਲੇਖ ਅਜੇ ਅੰਤੁ ਰਜਾਨਿ

ਆ। ਕੁਤਭਵਿੱਖਭਵਨਤੁਹੀਸਭਹੁੰਸਬਠਉਰਨਮੋ
 ਮਨਮਨੀਆਰੇਵਅਰੇਵਮਣੀਧਰਨਰਸਰਸ
 ਤਸਰੇਵਪਛਾਨਿਆ। ਰੀਨਰਇਆਲਕ੍ਰਿਪਾਨਿਧਕੇ
 ਕਛੁਭੇਰਪੁਰਾਨਕੁਰਨਜਾਨਿਆ। ਸੋਤਿਸਰੇਵਸ੍ਰ
 ਰੂਪਸਤੋਬ੍ਰਤਬੇਰਕਤੇਬ੍ਰਤਹੀਉਪਜਾਯੋਰੇਵਅਰੇਵ
 ਨਰੇਵਮਣੀਧਰਕੁਤਭਵਨਵਹੀਠਹਰਯੋ। ਆਦਿਜੁਗ
 ਰਿਅਨੀਯਮਨਤਲੋਕਅਲੋਕਬਿਲੋਕਿਨਪਯੋ
 ਆਮਨਮੁਕੁਅਗੁਕੁਇਸੇਪ੍ਰਭੁਤੇਹਿਕੋਹੀਕਿਹਾਂਅਨਿਸ੍ਰ
 ਨਯੋ। ਰੇਵਅਰੇਵਮਣੀਧਰਨਰਸਿੰਧਪ੍ਰਸਿੰਧਬ
 ਰੋਤਪਕੀਨੋ। ਬੇਰਪੁਰਾਨਕੁਰਨਸ੍ਰਫੇਗਨਗ। ਇਥਕੋਪੈ
 ਜਾਇਨਹੀਨੋ। ਬ੍ਰਮਅਕਾਸਪਤਰਿਸਾਬਿਰਸਾਜਿ
 ਹਸੇਚਸਭਕੇਚਿਤਭੀਨੋ। ਪੁਰਹੀਮਿਹਮੇਮਿਹਮਾਮਨ
 ਮੰਤਨਆਨਮੁਣੈਕਹਿਦੀਨੋ। ਬੇਰਕਤੇਬਨਭੇਰ
 ਲਹਿਓਤਹੀਸਿੰਧਸਮਾਪਸਚੈਕਰਹੇਗ। ਸਾਸਤ੍ਰਸਿੰਮ੍ਰ
 ਤਬੇਰਸਚੈਬ੍ਰਤਭੀਤਪ੍ਰਕਾਸ਼ਬੀਚਰਬੀਚੇਗ। ਆਰ
 ਅਨਰਅਗਾਧਕਥਾਧੰਪ੍ਰਲਾਰਅਜਮਲਤੇਗ। ਨਾ
 ਮਉਧੋਤਤੀਗਨਿਕਾਸੁਈਨਮੁਅਧਾਬੀਚਰਹਮੇਗ।
 ਆਦਿਅਨਰਅਗਾਧਸਦਾਪ੍ਰਭਸਿਧਿਸ੍ਰਪੁਸਚੈ
 ਪਹਛਾਨਿਯਾਗੀਪ੍ਰਬਜੰਛਮਣੀਧਰਨਕੁਰਨਭ੍ਰਮਅਕਾਸ
 ਹੁੰਚਕਜਾਨਿਯੋ। ਲੋਕਅਲੋਕਰਿਸਾਬਿਰਸਾਅਰੇ
 ਵਅਰੇਵਦੁਹੀਪ੍ਰਭਮਾਨਿਯਾਚਿਤੁਅਗਿਆਨਸੁਜਨਸੁ

ਅਸੇ

ਯੰਭਵਕੁੰਨਕੀਕਾਨਿਧਾਨਬੁਲਾਨਿਓਂ ਕਾਹੁਲੈ
 ਠੇਕਿਬੰਧੇਉਗਠਕੁੰਨਕਾਹੁਮਹੇਸਕੋਏਸਬਖਾਨਿਯੋਕਾ
 ਹੁਕਾਹਿਯੋਹਿਮੀਰਿਗੇਹਿਕਾਹੁਮਸੀਤਕੋਬੀਚਪੁਮ
 ਯੋਕਾਹੁਮਕਾਹਿਯੋਕਿਸੁਨਾਕਾਹੁਕਾਹੁਨੈਕਾਹੁਮਨੈ
 ਅਵਤਾਰਨਮਾਨਿਯੋਫੇਕਟਪਗਮਾਬਿਸਾਹਿਸਭੈਕ
 ਰਤਾਰਹਿਕੋਕਰਤਾਜੀਅਜਾਨਿਯੋ ਜੈਕੋਰਗਮਅ
 ਜੈਨਿਅਜੈਅਤੋਕੋਕੋਸਿਲਕੋਖਿਅਯੋਜੁਆਕ
 ਲਾਹੁਕਾਨੁਕੋਹਿਜਿਹੋਕੋਕੋਕਾਨਕਾਲਤੋਦੀਨਭਯੋ
 ਜੁਆਸਤਿਸੁਰੂਪਬਿਬੈਰਕਾਇਸੁਕਿਯੋਪਥਕੋਰਥ
 ਠਕਿਯੋਯੋਜੁਆਤਾਹੁਕੋਮਾਨਪ੍ਰਭੁਕਾਕਿਜਿਹੋਕੋਕੋਓਥੇ
 ਰਨਲੇਨਲਯੋਜੁ ਕਿਯੋਕੋਕੋਕਿਸਨਕਿਪਾਨਿਯੋ
 ਕੇਸਦਕੋਹੋਤੋਬਾਧਿਕਬਾਨਲਗਯੋਅੰਗੁਲੀਨਓ
 ਧਾਰਤੋਜੋਕਿਹੋਤੋਅਪਨੋਕੁਲਾਨਸਕਰਯੋਆਰਿਅ
 ਜੈਨਿਕਾਇਕੋਕੋਕਿਮਦੇਵਕੀਕੇਜੇਠੀਤਰਅਯੋਗਾਤਾ
 ਤਨਮਾਤਕੋਹਿਜਿਹੋਕੋਤਿਨਕਿਯੋਬਸੁਦੇਵਹਿਬਾਧਕ
 ਹਯੋ ਕੋਹੋਕੋਏਸਮਹੇਸਹਿਭਾਖਤਕੋਹੋਰਿਜੇਸ
 ਕੋਏਸਬਖਾਨਿਯੋਹਿਨਰਦੇਸਜੈਦ੍ਰੋਸਮਾਪਤਿਤੈਜਿ
 ਨੇਕੋਬਿਸੁਨਾਥਪਛਾਨਿਯੋਏਕੋਕੋਕੋਤਿਅਨੇਕਭਜੇ
 ਸੁਖਦੇਵਪਗਮਾਬਿਸਾਹਿਸਭੈਕਾਨਿਯੋਫੇਕਟਪਗਮਾ
 ਜੇਸਭਹਿਮਹੇਕਹਿਕੋਬਿਧਿਨੈਕਪ੍ਰਮਾਨਿਯੋ ਕੇ
 ਉਦਿਜੈਸਕੋਮਾਨਤਹੈਅੰਗੁਲੀਮਹੇਸਕੋਏਸਬਤੈਤੈਕੋ

ਉਕਰੈ ਬਿਸਨਉ ਬਿਸਨ ਇਕਜਹਿ ॥ ਭੁਜੇ ਅਘ
 ਓਘ ਕੈਵੈ ਧੰਨਾ ਬਰਾਤਾਗ ਬਿਚਰਿ ਮੇਜਾਤ ਅੰਤ ਸਮੈ
 ਸਬਹੀਤ ਜਿਜੈ ਧੰਨਾਤ ਹੀ ਕੋਧਿ ਨ ਪ੍ਰਮਾਨ ਹੋਇ ਜਉ ਬੈਅ
 ਬੈਠੈ ਅਰ ਅਗਉਰੈ ॥ ਕੋਇਕ ਇਕ ਕੋਜਿ ਕੋਕ
 ਈਕੋਇਉ ਪੈਰ ਬਨੈ ਇਖ ਪੋਯੋ ਜਾਨਵੈ ਵਛਣੈ ਰੂਪਾ
 ਧਰ ਪੱਛ ਪ੍ਰਸੂਨ ਹੀ ਜਤਗਨ ਓਅਾ ਜਲਗੰਤ ਪਸਾਧਤੈ
 ਸਿਵਉ ਬ੍ਰਹਮਾ ਕਛ ਪਾਗਨ ਪੋਯੋ ਬੈਠੈ ਤਬ ਨੇਰਲ
 ਧਿਓ ਜਿਹੈ ਮੈ ਗੁਗੁਮੈ ਓਖਤ ਓਯੋ ਧਿਆਨੁ ਲਗਾ
 ਇਗਿਓ ਸਬੈ ਲੇਗਨਿ ਸੀ ਸਜਟਾਨ ਖਰਬ ਬਛਣੇ ਲਾ
 ਇਥਿ ਭੁਤ ਫਿਰਿ ਮੁਖਉ ਪਸੇਵੈ ਅਵੇਸ ਭੀਡ ਹੋਕੇ
 ਲੋਭ ਕੋਕਾਜ ਫਿਰਿ ਓਧਰ ਹੀ ਪ੍ਰਯੋਗ ਕੋਨਿ ਯਾਸ ਸਬੈ ਬਿ
 ਸਰੇ ਲਾਜਗਾਈ ਕਛ ਕਾਜ ਸਭਿਰਿ ਨਹੀ ਪ੍ਰੇਮ ਬਿਨਾ ਪ੍ਰਭ
 ਪਾਨ ਨਾਏ ॥ ਕਹੈ ਕੋਭੈ ਭਕੋ ਮਨ ਮੁਖ ਭੈ ਭਕਰਾ
 ਪਨੀਪਤਿ ਖੁਆਹੈ ॥ ਕਹੈ ਕੋਲੋਗ ਠਗੈ ਬਗੈ ਇਹੋ ਲੋਕਗ
 ਓਪਰੋ ਲੋਕਗਵੈ ॥ ਚੀਨ ਵਛਾਲਾ ਕੀ ਠੰਗ ਜਾਂਤਿ ਹੋਠੰਗ
 ਬਿਖਤੁ ਹਿਠੁ ਗਨੈ ॥ ਚਿਤੈ ਚੇਤੈ ਅਚਤ ਮਹਾਜਨ ਭੇਖ
 ਕੋਕੀਨੇ ਅਲਖਨ ਪੈਰੈ ॥ ਕਹੈ ਕੋਪੁਜਤ ਪਾਹਨ ਕੋਕਿਛ
 ਪਾਹਨ ਮੈ ਪਰਮੇਸਰ ਆਹੀ ॥ ਤਹੈ ਕੋਪੁਜਿ ਪ੍ਰਭੁ ਕਰਿ ਕੈਜਿ
 ਪੁਜਤ ਹੀ ਅਘ ਓਧਮਿਟ ਹੀ ਆਪਿ ਬਿਅਪਿ ਕੋਬੀਧਨ
 ਜੋਤਿ ਕਾਨ ਲੀਏਂ ਸਭਹੀ ਛੁਟਿ ਜਾਹੀ ॥ ਤਹੈ ਕੋਧਿ ਨ ਪ੍ਰਮਾ
 ਨੁਸਟਾਇਨ ਫੇਕਟ ਪਾਸ ਕੋਛਲ ਨਹੀ ॥ ਫੇਕਟ ਪਰਮ

ਭਉਓਠਲੀਨ ਸੁਪੁਜ ਸਿਲਾ ਜੁਗੁਕਟਗਵਾਈ ਸਿਧਕ
 ਹਸਿਲ ਕੈ ਪਰਮੈ ਬਲ ਬੁਧ ਘਟੀ ਨਉ ਨਿਧਨ ਸਾਈਆ
 ਜਹੀ ਆਜ ਸਮੇਜੁ ਬਿਤੋਨਹੀ ਕਾਜ ਸਹਿਉ ਕਛੁਲਾ ਜਨਾ
 ਈ ਸ੍ਰੀਗਵੰਤ ਭੋਜ ਅਨੇਜ ਜੜਾਏ ਸਾਈ ਐਸੇ ਸੇਬੈ ਸਗ
 ਵਾਈ ॥ ਜੋਗਤੈ ਕਹੈ ਤਪਸ ਕਛੁ ਤੇਰੇ ਪ੍ਰਸੰਨ ਨਪਤ
 ਨੈਦ੍ਰੋਹ ॥ ਰਬਉ ਰਾਇ ਭਲੀ ਬਿਧ ਸੇਜ ਜੋ ਤੇਰੇ ਕਛੁ ਬਰ
 ਦਾਨ ਨੈਦ੍ਰੋਹ ॥ ਕਉ ਨਭੇ ਸਭ ਇਆਇ ਓਕੈ ਕੁੰਭੀ ਗਧਰੀਨ
 ਹੀ ਆਨ ਬਚੈ ॥ ਜਾਨੇਗਾਨ ਅਜਾਨ ਹੀ ਇਨ ਫੋਕਟ ਪਰ
 ਮੇਸੇ ਭਗਮ ਗਵੈ ॥ १ ॥ ਜਾਲ ਬਧੇ ਸਬਨੂੰ ਮ੍ਰਿਤ ਕੋ ਕਉ
 ਰਮ ਮੁਲ ਨ ਬਾਚਨ ਪਾਇ ॥ ਰਾਨ ਵੇਦ ਭਟੈ ਰੁਪਾ ਪਰ
 ਤਭ ਵਿਖਉ ਪਾਇ ਮਦੇ ॥ ਅੰਤ ਮੇਰੇ ਪਛੁਤਾਇ ਪ੍ਰੀਤ ਪਰ
 ਜੋਗ ਮੈ ਅਵਤਰ ਕਹੇ ॥ ਗੇਮਨ ਮਨ ਲੈ ਜਾਨ ਪ੍ਰਭੁ ਸਭ
 ਕਾਲ ਕੇ ਲਾਗਤ ਪਾਇਨ ਧੋਇ ॥ २ ॥ ਕਾਲ ਹੀ ਪਾਇ ਭੋਭ
 ਹਮ ਗਹਿਰੰਡ ਕਮੰਡਲ ਨੇ ਸਭੁ ਮਾਨਿਯੋ ॥ ਕਾਲ ਹੀ ਪਾਇ
 ਸੁਰਾਸਿ ਵਜ੍ਞ ਸਭ ਨੇ ਸਥਿਰੇ ਸਭ ਯੋਹ ਮਾਨਿਯੋ ॥ ਕਾਲ
 ਹੀ ਪਾਇ ਭੋਭ ਮਿਲਿਯੋ ਜਗ ਧਰੀ ਤੇ ਤਹਿ ਸਬੈ ਪਾਚਿਯੋ
 ॥ ਬਿਨ ਕਤੇਬ ਕੇ ਭੇਰ ਸਬੈ ਤਜਿ ਕੇ ਵਲ ਕਾਲ ਕ੍ਰਿਪਾ ਨਿਧਿ
 ਮਾਨਿਯੋ ॥ ३ ॥ ਕਾਲ ਗਯੋ ਇਨ ਕਾਮਨ ਮੈ ਜੜੁ ਕਾਲ ਕ੍ਰਿਪਾ
 ਨਹੀ ਏਨ ਚਿਤ ਭੋਭ ॥ ਲਾਜ ਕੇ ਛਾਡਿ ਨਿਲਾਜ ਅਗੇਤ ਜਿ
 ਕਾਜ ਅਕਾਜ ਕੇ ਸਾਜ ਸੇਵਕੀ ॥ ਬਾਜ ਬਨੇ ਗਯਾ ਜਬ ਭੋ
 ਖਰੇ ਕੇ ਚਿਤ ਬੋਚਿਤ ਬੀਚ ਬਿਚਕੀ ॥ ਸ੍ਰੀਗਵੰਤ ਭ

ਭਿਓਨ ਅਗੇ ਜਨੁ ਲਾਜਿ ਲਾਜਿ ਤੈ ਕਾ ਬਿਗਿਓ ॥ ੨੫ ॥
 ਬੈਰਾਬ ਪੁਰੁ ਬੁਧੁ ਰਿਨੇ ਰਕੁ ਕੁਤਿ ਨੇਕ ਨਹਿ ਪਈ ॥ ਪੁ
 ਜਤਿ ਰੰਗ ਅਨੇਕ ਡਿਓ ਪਛੇ ਕਕ ਬੈਓ ਮੈਂ ਨਬ ਸਾਇਓ ॥
 ਪਤਨੇ ਕਾ ਸਬਦੈ ਕੋ ਸਿਰਿ ਨਿਯਤ ਡਿਓ ਕਛੁ ਰਬਨ
 ਅਯੋਗ ਮਨੁ ਮੁਕੁ ਅਗੁਤ ਪੁਤੁ ਤਿਅਪ ਨਿਪੁ ਕਹੰਉ
 ਰਛੋ ॥ ੨੬ ॥ ਜੋ ਜੁਗੀ ਅਕੇਜਾਇ ਉਠਿ ਅਸੁ ਮਗਰੁ ਕੋਤਿ
 ਓਜ ਪਜ ਪਵੈ ॥ ਜਾਇ ਸੀਨਿ ਕਾ ਸਿਨ ਕੋਤਿ ਓਕੋ ਕਹਿੰਤੁ
 ਸਤਿ ਕਹੈ ਮੰਤ੍ਰਿ ਕੁਵੈ ਜੋ ਕੋਉ ਜਾਇ ਤੁ ਗੱਕਨ ਮੈ ਮਰੀ ਨੇਕੀ
 ਨਤਿ ਸੈਗ ਹਿਲਿਕਾਵੈ ॥ ਆਪਨੇ ਬੀਚ ਗੈ ਕਰਤ ਕਰਤ ਕੋ
 ਭੇਰ ਕੋਉ ਨਬ ਤਵੈ ॥ ੨੭ ॥ ਜੋ ਜੁਗੀ ਅਨਕੇਜਾਇ ਕੋਤਿ ਸਭ
 ਜੀਗਨ ਕੋ ਗਿਹ ਮਲੁ ਉਠੈ ॥ ਜੋ ਪੈਰੇ ਜਿ ਸੀਨਿ ਕਾ ਸਿਨ ਕੋ
 ਕੋਰੇ ਤਕੇ ਨ ਮੈ ਪੈ ਪਮਲੁ ਦੈ ॥ ਜੋ ਕੇ ਸੇਵ ਮਸੰ ਰਨ ਕੀ ਕ
 ਹੈ ਸਰਬ ਸਰਬ ਲੈ ਮੈ ਅਬੈ ਰਾਲ ਉਈ ਲੈ ਕੋ ਸਭ
 ਕੋ ਨਹੈ ਕੋਉ ਨਬ ਮਬ ਤਇ ਮੈ ॥ ੨੮ ॥ ਜੋ ਕੇ ਸੇਵ ਮਸੰ
 ਰਨ ਕੀ ਕੋ ਅਨਿਪੁ ਸਾਰ ਅਬੈ ਮੁਹਿ ਰੀਜੈ ਜੋ ਕਛੁ ਮਲੁ
 ਲਾਯੋ ਮੈ ਸਭ ਹੀ ਉਠਿ ਭੇਟ ਮਗੀ ਹੀ ਕੀਜੈ ਮੈ ਹੀ ਧਿਅਨ ਪੈਰੇ
 ਨਿਸੁ ਬਾਸੁ ਕੁਲਿ ਕੈ ਅੰਗੇ ਨ ਮਨ ਲੀਜੈ ॥ ਰੇ ਬੈ ਕੋ ਨ ਮੁਸੁ
 ਨੇ ਭਜੈ ਗਤਿ ਓਲੀ ਨੇ ਬਿਨੰਤਿ ਨੇ ਕਪੁਸਿ ॥ ੨੯ ॥ ਅੰਖਿ ਨਹੀ
 ਤਰੇ ਲੋਕੇ ਡਾਹਿ ਸੁਲੇ ਗਨੀ ਗਬਹਿ ਦਿਖੈ ॥ ਜੋ ਧਨਵ
 ਨ ਲਖੈ ਨਿਜੁ ਸੇਵ ਕਤਾ ਹਿ ਪੈਰੇ ਸਿਪੁਸਾਰ ਜਵੈ ॥ ਜੋ ਧਨਹੀ
 ਨ ਲਖੈ ਤਿਯੇ ਤਨ ਮੰਗਨਾ ਤੁ ਮੁਖੇ ਨ ਰਿਖੈ ॥ ਲੁਟਤੈ ਪ

ਸੁਲੋਗਨਕੋਨਕਥੇਪਰਮੇਸ਼ੁਕੇਗੁਨਗਵੈ॥੩੦॥ਅਖਿਨ
 ਮੀਰਹੈਬਕਕੀਜਿਮਿਲੋਗਨਏਪਰਪਚਰਿਖਾਵੈ॥ਨਿ
 ਆਤਫਿਰਿਯੋਸਿਰਥਪਿਕਜਿਯੋਅਸਧਿਅਨਥਿਲੋਕਿ
 ਥਿੜਲਲਜਵੈ॥ਲਾਗਿਫਿਰਿਯੋਧਨਅਸਜਿਰੈਉ
 ਤਲੋਕਗਯੋਪਰਲੋਕਗਵੈ॥ਸ੍ਰੀਭਗਵੰਤਭਜਿਯੋ
 ਅਨੇਜਹੁਧਾਮਕੇਕਾਜਕਹੰਉਰਝਵੈ॥੩੧॥ਫੇਕਧ
 ਮਮ੍ਰਿਝੁਤਕਤਇਨੋਲੋਗਨਕੋਕੋਈਕਾਮਨਅੰਧੈ॥ਭ
 ਜਤਕਾਪਨਹੇਤਅੰਧਜਮਕੇਕਰੇਤੰਨਹਿਭਜਨਪੈਰੈ॥
 ਪੁੱਤਕਲੋਤਨਮਿਤ੍ਰਸਮੈਉਹਿਸਿਖਸਖਾਕੋਉਸਾਥਨ
 ਵੈਰੈ॥ਚੇਤੁਰੇਚੇਤੁਅਚੇਤਮਹਾਪਸੁਅੰਤਕੀਬਾਇ
 ਕੋਲੋਈਜੈਰੈ॥੩੨॥ਤੋਤਨਤਿਯਾਗਰਹਿਸੁਨਿਗੇਜਹੁ
 ਪ੍ਰੇਰਬਖਾਨਿਤਿਯਾਭਜਿਜੈਰੈ॥ਪੁੱਤਕਲੋਤੁਸੁਮਿਤ੍ਰ
 ਸਖਾਇਹੋਬੇਗਿਨਿਕਾਹੁਆਇਸੁਵੈਰੈ॥ਭੋਨਭੰਡਰਧ
 ਰਾਗੁਜੋਤਿਕਛਾਡਤਪ੍ਰਾਨਬਿਗਨਕੈਰੈ॥ਚੇਤੁਰੇਚੇਤੁ
 ਅਚੇਤਮਹਾਪਸੁਅੰਤਕੀਬਾਇਕੋਲੋਈਜੈਰੈ॥੩੩॥

ਭੁਜਾਨਤੈਕਰਤਰ : ਕਰਤੈਯੋਜੋਅੰਤਿਤਿਤ
 ਚਿਤਕਰਬਹੁਬਿਧਸਿਲਾਪੁਜਾਈਪਨਥਕੇਪਾ
 ਤਨਕਰਪਗਸਤਕਛੁਕਰਸਿਧਿਨਅਈ॥੨॥ਅੰਤ
 ਰੀਪਧੁਪਅਗਪਤੋਪਤਨਕਛੁਨਖੈਤੀਤਮੇਕਰ
 ਸਿਧਿਯੋਗੇਜਤੋਤੈਕਛੁਬਰੈਤੈ॥੩॥ਜੇਜੀਉਤੋ
 ਤਤਰੇਤਕਛੁਤੁਹਿਮਨਬਚਕਰਮਬਿਚਗਾਕੇ
 ਵਲਕਾਲਸਗਟਿਸੁਆਮੀਬਿਨਯੋਨਹਿਕਤ
 ਹਉਧਰਾ॥੪॥ਅੰਤ॥ਪ੍ਰਾਨੀਪਰਮ
 ਪੁਰਖਪਗਲਗੋਸੇਵਤਕਰਮੇਹਿਨਿਰਮੈਕਥ
 ਹੁਸੁਚਿਤੁਯੋਜਗੋ॥੫॥ਅੰਤ॥ਪਰਬਥਯੋਪਸੁ
 ਤੋਹਿਪ੍ਰਥੇਪੁਨਲਗੋਸਿਚਿਤਕਰਪਯੋਬਿਧਿ
 ਨਕਰਕਥਹੁਬਿਧੈਸਤਿਗੋ॥੬॥ਕੇਵਲਕਰਮ
 ਭੇਸੇਚੀਨਹੁਪਰਮਕਰਮਅੰਗੋ॥੭॥ਸੰਗਤਕਰਮ
 ਸਰਸਿਮਨਕਉਪਰਮਪਾਤਜਭਗੋ॥੮॥ਜਾ
 ਤੇਦੁਖਪਾਪਨਹੀਭੈਟੈਕਲਜਾਲਤੇਤੋਗੋਜੈਸੁ
 ਖਚੈਸਰਸਬਤਨਕੋਤੋਹਿਕੇਸਪਯੋ॥੯॥
 ॥੧०॥ਅੰਤ॥ਬਿਨੁਹਿਨਮਨਬਚਨਯੋ
 ਯੋਚਿਰੁਲੋਕਜਾਹਿਬਸਕੀਨੇਤੈਕਰਪਲੈ
 ਹੈ॥੧੧॥ਅੰਤ॥ਉਬਰਨਸਕਹਿਜਾਕਰਨਉ
 ਰੈਤੈ॥੧੨॥ਬ੍ਰਹਮਾਵਿਸਨੁਹੁਸੁਗਮਸਿਤੇਬਸ
 ਕਲਸਥੈ॥੧੩॥ਬੋਦਪੁਰਨਕਰਨਸਥੈਮਤ

ਜਾਕਹਿਨੇਤਕਹੈ॥ ਇੰਦੁਕਣਿੰਦੁਮੁਨਿੰਦੁਕਲ
 ਧਬਹੁਧਿਆਵਤਧਿਆਨਨਅਹੈ॥੩॥ ਜਾਕਗੁਪ
 ਰੰਗਨਹੀਜਨੀਅਤਸੇਕਿਮਸਿਮਾਮਕਹੈ॥ ਛੁਟਿ
 ਤੰਕਲਜਲਤੇਤਬਹੀਤਹਿਚਗਣਲਪਦੈ॥
 ॥੪॥੪॥ ॥੪॥ ਸਾਨਕਸੁਪਾਨਾ॥
 ॥੪॥ ਸੋਕਿਮ
 ਅਨਸਰੁਪਕਹੈ॥ ਸਿਧਸਮਾਧਿਸਾਧਕਨਗਹੈ
 ਕਿਉਤੁਰਿਖਨਨਪਏ॥੧॥ ਨਰਦਿਆਸਪਰਸ
 ਰੁਪਸੇਧਿਆਵਤਧਿਆਨਲਗਾਏ॥ ਬੇਦਪੁਰਨ
 ਹਰਿਹਰਿਛਤ੍ਰਿਤਰਿਪਧਿਆਨਨਅਏ॥੨॥ ਰ
 ਨਵਵੇਦਪਿਸਚਪ੍ਰੇਤਨੇਤਹੀਨੇਤਕਹੈ॥ ਸੁ
 ਛਮਤੇਸੁਛਮਕਹਿਚੀਨੇਬਿਧਨਿਬਿਧਬਤਏ
 ॥੩॥ ਭੁਮਅਕਸਪਤਸਥੈਸਜਿਏਕਅਨੇਕ
 ਸਰਾਏ॥ ਸੋਨਰਕਲਫਸਤੇਬਰੈਜੋਹਰਿਸਰ
 ਠਿਸਿਧਏ॥੪॥੬॥ ॥੪॥ ਸਾਨਕਸੁਪਾਨਾ॥੧੦
 ਅਥਕੈਤੋਗਜਪੁਤਕਹਉ॥ ਪੰਚਮਵਸੀਧਰੇਸਾ
 ਧੈਅਪਨੇਗਹਚਲਉ॥੧੧॥ ਕਮਕ੍ਰੋਧਕਮਕਦਾ
 ਰਾਬੈਤਤਤਰਵਰਬਧਉ॥ ਸਤਸੁਗਤਕਤਕ
 ਸਬਧੈਨਿਰਤਕਮਾਨਚੜ੍ਹਉ॥੧੨॥ ਧੋੜਗਿਆਨ
 ਸੰਤੋਖਲਗਾਮੀਸਤੋਕੇਜੀਨਕਸਉ॥ ਗਗਨਮੰਡਲਕ
 ਉਕਰਉਪਇਆਨਭੈਕੋਚਾਬੁਕਲਉ॥੧੩॥ ਗੁਰਕਾਸ

ਬਰਸੀਜੋਆਪਹਰਉਸੇਤੋਪਬਨਉ।ਉਡਤੀਕਾ
 ਗਨਸਿਰਪਰਮਸੋਸਭਭੈਦੰਦਮਿਟਉ॥੩॥ਪਹਲੀ
 ਚੋਟਬਿਲਾਈਮਾਰਉਸਸਬਾਨਘਰਘਉ॥੪॥
 ਹੁਮਨੁਮਿਗੁਕਲਤਰਿਕਲਾਜੀਵਤਫਧਕਗਿਲਿ
 ਅਉ॥੪॥ਅਲਖਪੁਰਖਕੀਕਰਉਚਕਗੀਚਿਹਰ
 ਜਾਇਲਿਖਉ॥ਘੋੜੇਰਗੋਗੋਬਿੰਦਕੇਭਗਤਿਦਰ
 ਨੀਪਉ॥੫॥੧॥੨॥੩॥੪॥੫॥੬॥੭॥੮॥੯॥੧੦॥ ਪ੍ਰਭੂ
 ਤੇਕਹਲਾਜਹਮਗੀ।ਨੀਲਕੰਠਨਗਨਗਇਣਨੀ
 ਲਖਸਨਬਨਵਗੀ॥੧॥ਪਰਮਪੁਰਖਪਰਮੇਸਰਸੁ
 ਮੀਪਵਨਪਵਨਅਹਗੀ।ਮਾਧਵਮਹੋਜੋਤਿਮ
 ਹੁਮਰਦਨਮਨਿਮੁਕਤਮੁਰੰਗੀ॥੨॥ਨਿਗਬਿਕਸਨਿ
 ਗੁਗਨਿਦ੍ਰਵਿਨੁਨਿਗਬਿਖਿਨਕਨਿਵਗੀ।ਕ੍ਰਿਪਸਿ
 ਧੁਕਲੈਰਗਸੀਕ੍ਰਿਤਪ੍ਰਣਸਨਕਗੀ॥੩॥ਧਨੁ
 ਘਾਟਿਧ੍ਰਿਤਮਾਨਧਰਧਰਅਨਬਿਕਰਅਸਧਾ
 ਗੀ।ਹਉਮਤਿਮੰਦਚਰਣਸਰਣਗਤਕਗਹਿਲੇ
 ਹਉਬਗੀ॥੪॥੮॥੧੦॥੧੧॥੧੨॥੧੩॥੧੪॥੧੫॥੧੬॥੧੭॥੧੮॥੧੯॥੨੦॥
 ਹੇਮਨਇਹਬਿਧੋਜੋਗਕਮਾਉ।ਸਿੰਝੀਸਚਅਕ
 ਪਦਕੰਠਲਾਘਾਨਬਿਭੁਤਚੜਉ॥੧॥ਤਤਗਹਿ
 ਅਤਮਬਸਿਕਰਕੇਭਿਛਨਾਮੁਅਧਗੀ।ਬਜੇਧਰ
 ਮਤਲਤਤਹਰਿਕੋਉਪਜੈਗਗਸਾਗੀ॥੨॥ਉਪਦ
 ਤਨਤਰੰਗਰੰਗਅਤਿਗਿਆਨਗੀਤਬੰਧਨਾਚਕਿਚ

ਕਿਹੋਰੇਵਰਾਨਵਮੁਨਿਛਕਿਛਕਿਛੋਮਥਿ
 ਵਨੰ॥੩॥ਅਤਮਉਪਰੇਸਭੇਸਸੰਜਮਕੋਜਪ
 ਸੁਅਜਪਾਜਾਪੈ॥ਸਰਗੈਕੰਚਨਕੀਕਾਇਆਕਾ
 ਲੁਨਕਬੁਝਿਯਾਪੈ॥੪॥੬॥ਗੁਰਮੁਖਤੀ॥
 ਗੇਮਨਐਸੈਕਹਿਸੀਨਿਆਸਾ॥ਬਨਸੇਸਰਨਸਰ
 ਕਰਸਮਝਹੁਮਨਹੀਮਾਹਿਉਰਾਸਾ॥੧॥ਜਤਕੀਜ
 ਦਾਜੋਗਕੋਮਜਨਨੇਮਕੇਨਖਨਬਢਓ॥ਗਿਆਨੁਗੁ
 ਰੁਅਤਮਉਪਰੇਸਨਨਾਮਥਿਭੁਤਲਗਾਓ॥੨॥
 ਅਲਪਅਹਰਸੁਲਪਸੀਨਿਤ੍ਵਰਇਆਛਿਮਾ
 ਤਨਪ੍ਰੀਤਾਸੀਲਸੰਤੋਖਸਰਨਿਗਬਾਸੀਤੋਵੁਬੋ
 ਤ੍ਰਿਗੁਣਅਤੀਤ॥੩॥ਕਾਮਕ੍ਰੋਧਲੋਭਅਹੰਕਾਰ
 ਮੋਹਨਮਾਓਲਿਖਾਵੈ॥ਤਬਹੀਅਤਮਤਤੋਕੈ
 ਰਸੈਪਰਮਪੁਰਖਕਹਾਏ॥੪॥੧੦॥

1. The first part of the paper is devoted to a
 general survey of the history of the
 subject. It is shown that the subject
 has been treated in a variety of
 ways, and that the results have been
 very inconsistent. The author
 then proceeds to a more detailed
 examination of the subject, and
 shows that the results are
 in fact very consistent, and
 that the subject is in fact
 a very simple one. The author
 then concludes with a summary
 of the results, and a few
 remarks on the future of the
 subject.

ਵਸਾਧਕਰੰਸਕਾ॥

ਪਾਰਮ ੧੦

ਅਲਾਕਉਸਪੁਨਿਬਿਮਲਬਨਈ॥ ਅਲਖਨਮ
ਸਚਖੁਦਈ॥ ਜਬਦੇਨੋਰਾਏਕਰਖਈ॥ ਨਨਕਾਏ
ਭਬਿਪਿਸਚੇਕੋਬਲਿਅਈ॥ ਨਨਕਜੇਪ੍ਰਭਭਾਵ
ਹਿਗੇਹਿਜੀਹਿਮੰਦਰਾਵਹਿਗੇ॥ ਜਬਨੀਲਾ
ਘੋੜਨੀਲਾਜੇੜਾਪਕੜੇਖੰਡਕੁਫਰੁਏਤੋੜਾ॥ ਜਬਦੁਲ
ਦੁਲਘੋੜਾਅਨਿਛਹਾਇਆ॥ ਤਬਜੀਅਜੁਨ
ਅੰਗਲਪਟਾਇਆ॥ ਜਬਸੀਖਪਾਉਤੋਇਜਾਇ
॥ ਚਉਰਸੀਲਖਜੀਅਭੁਮਿਭੂਮਿਬਿਲਲਾਇ
॥ ਨਨਕਉਹਨਾਮਪਿਆਇ॥ ਨਨਕਜੇਪ੍ਰਭਭਾਵ
ਹਿਗੇਹਿਜੀਹਿਮੰਦਰਾਵਹਿਗੇ॥ ਜਬਨਿ
ਹਕਲੰਕਨਿਹੁਪਸਮਾਨਾ॥ ਜਬਏਕਹੁਏਕਰਿ
ਸਟਾਨਾ॥ ਅਪੰਨੀਜੇਤਿਅਪੰਗਲੇ॥ ਤਬਮਤ
ਪਿਤਾਸੰਗੀਨਹੀਕੋ॥ ਨਨਕਉਹਨਾਮਭਜਲੋ॥ ਨਨਕ
ਜੇਪ੍ਰਭਭਾਵਹਿਗੇਹਿਜੀਹਿਮੰਦਰਾਵਹਿਗੇ॥
॥ ਜਬਕਾਮਤੇਜਜਾਨੇਨਹੀਅੰਧਾਲੇਭਤੇਜਸੁ
ਆਰਕਾਬੰਧਾ॥ ਅੰਤੇਜਕੁਪਬਿਖਖਾਧਾ॥ ਕੁਖ
ਨਤੇਜਕੁਪਬਿਲਖੰਧਾ॥ ਨਿਰਤੇਜਅਸਰਕਾਜੇ

ਰਾਮਿ ਤੇ ਜ ਕ ਲ ਕ ਠ ਧਾ ਅਗਮ ਅੰਗੇ ਰਹ ਪ੍ਰ
 ਤ ਨਿਰੰਕ ਗਾਨ ਨ ਕ ਜਿ ਸਭ ਵੇ ਤਿ ਸਲਾ ਏ ਉਧਾ
 ਗਿ ਨ ਨੂੰ ਪ੍ਰਭ ਭ ਵ ਹਿ ਗੇ ਹਿ ਜੀ ਹਿ ਮੰ ਰਗ ਅ
 ਵ ਹਿ ਗੇ ॥ ੪ ॥ ਜਬ ਅਗਨ ਤੇ ਜ ਅਗੇ ਦੁਖ ਪਾਏ ॥
 ਜਿ ਭਿ ਅ ਤੇ ਜ ਪੁ ਅ ਦਿ ਲ ਪ ਦਾਏ ॥ ਜਬ ਜ
 ਲ ਤੇ ਜ ਕ ਅ ਤੁ ਨ ਪਾ ਵੈ ਨਾਨ ਕ ਉ ਰ ਹਿ ਹਿ
 ਨ ਮੁ ਪਿ ਅ ਵੈ ॥ ਨਾਨ ਕ ਜ ਪ੍ਰਭ ਭ ਵ ਹਿ ਗੇ ਹਿ
 ਜੀ ਹਿ ਮੰ ਰਗ ਅ ਵ ਹਿ ਗੇ ॥ ੫ ॥ ਮੇ ਮਨ ਮੁੜ ਮਤ
 ਨ ਹੀ ਕ ਗਾ ਕ ਹ ਭ ਇ ਓ ਅ ਜ ਹੁ ਨ ਰ ਗਾ ਮੁਹੁ
 ਖੰਡ ਹੋ ਇ ਦੁ ਪੜਾ ॥ ਏ ਕ ਦੇ ਇ ਚੀ ਨ ਕ ਮਿ ਡ ਗੈ ॥ ਤ
 ਬ ਇ ਹ ਮੁੜ ਕ ਹ ਜਿ ਕ ਗਾ ਨਾਨ ਕ ਸੰ ਤ ਸੰਗੀ
 ਜ ਪਿ ਹਿ ਹਿ ਗਾ ਨਾਨ ਕ ਜ ਪ੍ਰਭ ਭ ਵ ਹਿ ਗੇ ਹਿ
 ਜੀ ਹਿ ਮੰ ਰਗ ਅ ਵ ਹਿ ਗੇ ॥ ੬ ॥ ਇ ਕੈ ਤੁ ਕ ਲ ਕ
 ਖੇ ਲਾ ਖਿ ਲਾ ਵੈ ॥ ਇ ਕੈ ਤੁ ਨ ਰ ਰੰ ਕ ਬ ਜਾ ਵੈ
 ॥ ਇ ਕੈ ਤੇ ਜ ਮੈ ਕ ਉ ਕ ਦੇ ਰਿ ਖਾ ਵੈ ॥ ਤ ਬੋ ਗੇ ਥਿ
 ਰ ਸਿੰਘ ਕ ਹ ਵੈ ॥ ਨਾਨ ਕ ਜ ਪ੍ਰਭ ਭ ਵ ਹਿ ਗੇ ਹਿ
 ਜੀ ਹਿ ਮੰ ਰਗ ਅ ਵ ਹਿ ਗੇ ॥ ੭ ॥ ਇ ਕੈ ਤੇ ਬੀ ਰ ਬੈ
 ਤ ਲ ਬੁ ਲਾ ਵੈ ॥ ਇ ਕੈ ਤੇ ਬਿ ਕੁ ਮ ਗ ਜ ਨ ਚ ਲਾ
 ਵੈ ॥ ਇ ਕੈ ਤੇ ਪ ਗ ਤੀ ਹ ਕਿ ਰਿ ਖਾ ਵੈ ॥ ਇ ਕੈ ਤੇ ਰੰ
 ਮੁੰਡ ਲੈ ਗ ਲਿ ਪਾ ਵੈ ॥ ਇ ਕੈ ਤੇ ਫ ਨਿ ਮੁੰਡ ਰਿ ਖਾ
 ਵੈ ॥ ਤ ਬੋ ਗੇ ਥਿ ਰ ਸਿੰਘ ਕ ਹ ਵੈ ॥ ਨਾਨ ਕ ਜ ਪ੍ਰ

ਇਕੈ ਤੇ ਜੀ ਸ ਕ ਦਿ ਬੁ ਲਾ ਵੈ ॥

ਭਭਾਵਹਿਗੋਹਿਜੀਹਿਮਿੰਰਗਆਵਹਿਗੋ॥੮॥
 ਅਨੰਤਕਾਨਕਿਸਾਨਜਪਤੋ॥ਅਨੰਤਵਾਸੋ
 ਵਅਨੁਗੁਹਕਰੋ॥ਅਨੰਤਪਸਰਾਮਅਹਮ
 ਮਹਜਲਤੋ॥ਅਨੰਤਹਿਜੀਹਿਹਿਧਿਧਿਕ
 ਹਤੋ॥ਅਨੰਤਰਾਮਅਉਤਰੀਹਤੋ॥ਦੇਖਨਕਉ
 ਪ੍ਰਭਏਕਮੁਰਗੀ॥ਨਨਕਜਿਸਭਾਵੈਤਲੈਉਧਾ
 ਗੀ॥ਨਨਕਜੋਪ੍ਰਭਭਾਵਹਿਗੋਹਿਜੀਹਿਮਿੰਰਗ
 ਆਵਹਿਗੋ॥੯॥ਮੇਰੇਬੰਦੇਕਉਰੁਖੁਨਥਿਅਪ
 ਮੇਰੇਬੰਦੇਕਉਕਾਨੁਨਸੰਤਪੋ॥ਮੇਰੇਬੰਦੇਕਉ
 ਥਿਧਪਨੁਨਲਾਗੋ॥ਨਨਕਮੇਰੇਬੰਦੇਰਹਿਸ
 ਜਪੋ॥ਨਨਕਜੋਪ੍ਰਭਭਾਵਹਿਗੋਹਿਜੀਹਿਮਿੰ
 ਰਗਆਵਹਿਗੋ॥੧੦॥ਹੇਮਨਅਗਮਅਗਮਹੈ
 ਅਗੋ॥ਅਪਨੀਮਾਇਆਅਪਤਿਅਗੋ॥ਅੰ
 ਧਾਰੇਖਿਅਗਹੀਭਗੋ॥ਨਨਕਸੀਸਗੁਰੁਕੇਅ
 ਗੋ॥ਨਨਕਜੋਪ੍ਰਭਭਾਵਹਿਗੋਹਿਜੀਹਿਮਿੰਰਗ
 ਆਵਹਿਗੋ॥੧੧॥

Digitized by Panjab Digital Library : www.panjabdigilib.org

ਖੇਤਰ ਠਜੰਬੂ ਗਿਰਝ ਅੰਘਾਇ ਹੈ॥ ਧਮਕਧਮਾ
 ਕੇਜਬਰਜੰਗਰਜੇਗੜ ਕੋਟਕੋਟ ਛਤਾਇ ਹੈ॥ ਕ
 ਰਧਰ ਰੜੇਪੜਢੀ ਅਨਿਭਿੜ ਸੈਲੀ ਸੈਲ
 ਭਿੜਾਇ ਹੈ॥ ਗਗਨਕੜ ਕੀਬੀਜੁ ਲੀਪਰਲਉਪ
 ਰੋਲੋਕਖਪਾਇ ਹੈ॥ ਉਤਲੋਕਧੁ ਅਮੰਡਮਚਾਇ
 ਅਨਿਬਰੁਮੰਡਕਮੰਡਭਿੜਾਇ ਹੈ॥ ਬਰਹਰਕਪੈ
 ਧਰਮਗਾਇਰਣ ਸੂਰਘਾਨਘਤਾਇ ਹੈ॥ ਸਜੇਥੇਰਿ
 ਥਧਕਿਅਕਰਖਭੇਖੜਗਮਚਾਇ ਹੈ॥ ਨਬੇੜਾਹਿ
 ਤੁਤੁਰਕਰਣਘਤਖੜਗਚੁਕਾਇ ਹੈ॥ ਜਗਿਅ
 ਗਭਿਤਿਉਜੁਗੁਣਮਸਮਨੁਖਘਤਾਇ ਹੈ॥ ਰਕਤ
 ਖਪਰਭਭਿਜੋਗਨੀਰਣਮਸਤਮੰਗਲਗੁਣਗਾਇ ਹੈ
 ॥ ਕਿਸਾਬਿਨਾਸਿਰੁਕੁਟੀਐਚਿਘਾੜੇਕਵਣਛੇਡਾ
 ਇ ਹੈ॥ ਹੁਕਮੁਮੰਨੇਪੁਰੁਬਖਸਲੇਨਿਗੁਰੇਨੇਇ ਹੈ
 ਸਜਾਇ ਹੈ॥ ਫਤੇਜੰਗਗੋਬਿੰਦੀਸੰਘਰਲੋਕੋਟਕ
 ਕੋਟਖਪਾਇ ਹੈ॥ ॥ ੧੦੮੮ ॥ ਅਸਨਕਰਬ੍ਰਹਮ
 ਨਨਧਰਸੇਪਰਜਾਇ॥ ਮਮਤਿਅਗਿਰੁਜੇਲਾ
 ਗੈਕੁਭਨਰਕਮਹਿਪਾਇ॥



ਮਾਧਨਾ ਛਾਬਿਉਤਿ ਮਾਧਨਾ ਕ੍ਰਿਤ ਛਾਜਤ ਹੈ ਲਖਿਲਾ
ਜਤ ਕੰਜ ਪ੍ਰਭਾ ਮੁਖ ਕੀ॥ ਮ੍ਰਿਗ ਬਾਲੇ ਤੈ ਨ ਬਿਸਲਾਸੇ
ਹੋਸਤ ਜਾਨਿ ਯੋਤਗਾਸ ਮੈ ਨ ਸੁਖ ਕੀ॥ ਜਿਹੋ ਹੋਸਿ ਸਭੈ ਜਲ
ਜਾਮੁਨ ਮੈ ਤਿਹੋ ਹੋਤਿ ਪਿਆਸ ਕਹੁ ਭੁਖ ਕੀ॥ ਕਾਕੁ ਨ ਧੌਕ
ਨੂਸੇ ਹਮ ਸੀ ਸਖੀ ਕਾਕੁ ਅੰਤਰ ਕੇ ਦੁਖ ਕੀ॥ ੧੧੪੪
ਬਿਜਾਨ ਗਿਨਿਹਾਰਿ ਕੈ ਨ ਰਕੁ ਮਗ ਬਿਸਾਸ ਭਾਗਿ ਹੀ ਮਨ
ਮੈ॥ ਕਹੁ ਹਰ ਪਰੇ ਕਹੁ ਬਗ ਗਿਰੇ ਕਹੁ ਨੈਕ ਨ ਸੁਪਿਰ ਹੀ ਤਨ ਮੈ
॥ ਝੁਖ ਕੇ ਤੁਕੇ ਬਾਨ ਨ ਪੀੜਤ ਕੀ ਮਨ ਜਾਇ ਗਹਿ ਯੋ ਮਨ ਮੈ
ਹਨ ਮੈ॥ ਮਨੈ ਰੀਪ ਕੇ ਭੇਦ ਸੁਨੇ ਸੁਰ ਨਾਰੀ ਮ੍ਰਿਗੀ ਗਨ ਜਾਇ
ਬਿਧੀ ਬਨ ਮੈ॥ ਮਲਾ ਭਿਰੈ ਕਹੁ ਮਤ ਮਤੰਗ ਉਤੰਗ ਕ
ਹੁ ਮਿਲਿਉ ਸੁਲਾਹੈ॥ ਮਹਿਖ ਕਹੁ ਕਹੁ ਬਾਕੇ ਸੇ ਬੇਕ
ਕਹੁ ਮ੍ਰਿਗ ਲੇ ਮ੍ਰਿਗ ਸੇ ਬਾਹਸਾ ਦੈ॥ ਸੰਪਨ ਨਿਭਿਗਨ ਐਰ
ਚਕੋਰ ਨੈਨ ਕਹੁ ਹੋਰ ਜਲਾਹੈ॥ ਭੋਗ ਭਿਰੈ ਫੁਲਾਹ ਬਨ
ਸੈ ਕਹੁ ਰੇਖ ਨਹ ਸਭੈ ਸੁਖ ਪਾਵੈ॥ ਨਾਚਤ ਹੈ ਨਚਦਾ
ਕਹੁ ਕਹੁ ਗਾਵਤ ਹੈ ਕਹੁ ਬੀਨ ਬਜਾਵੈ॥ ਖੇਲਤ ਹੈ ਕ
ਹੁ ਚੰਪਰਾ ਬਚੈ ਕਹੁ ਡਹਿਯੋ ਪਸਰਾਵੈ॥ ਬਾਜਤ ਭੇ
ਗ ਮ੍ਰਿਗ ਕਹੁ ਕਹੁ ਭਟਕ ਬਿਤਨ ਬਾਹੁ ਪਾਵੈ॥ ਪਾਠਿਤ ਪੈ

Digitized by Panjab Digital Library | www.panjabdigilib.org

ਥਕੀ ਸੀ ਬਾਨਸੇ ਤੇ ਸਤਹੈ ਹਿਰਿ ਏਕਹੀ ਹੋਗ ਨਿਤੋ ਹੁੰਗੀ ਗੀ॥
 ਲੇਤਹੈ ਮੇਲਾ ਮੇਨ ਜੋ ਕਉ ਪਸਾ ਮੁਹਿ ਤੋ ਨਹੈ ਜਾਤ ਕ
 ਹੀ ਗੀ॥ ਮੇਤੋਹੈ ਮੀਨ ਮਿਸਾ ਗਿਨਤੀ ਕਹਿ ਕਾਨੁ ਕੇਨੈ ਨਕਿ
 ਬਾਨਸਖੀ ਗੀ॥ ੪॥ ਜਾਨਤੁ ਗ੍ਰੰਥਿ ਗ੍ਰੰਥਿ ਕਹਾ ਜਤ ਤੋ ਸਭ
 ਗ੍ਰੰਥਨੈ ਮੈ ਕਹਾ ਐਹੈ॥ ਚਿਤ੍ਰ ਹਲੇ ਕਸੇ ਜਾ ਜਿਨ ਕੇਤੁ ਮੈ ਕ
 ਹਿ ਤੋ ਨਕਾ ਸੁਖ ਪੈਹੈ॥ ਚਿਤ੍ਰ ਉਠੀ ਚਿਤ੍ਰ ਯੋ ਕਹਾ ਏ
 ਜਾ ਜਕੇ ਕੇਲ ਕੇ ਖੇਲ ਸਚੈਹੈ॥ ਯੋ ਨਹਿ ਜਾਨਤੁ ਮੁਕ
 ਤਿ ਆਪ ਹਰਤ ਘਟ ਸੁਨਿ ਕੇ ਰਖ ਪੈਹੈ॥ ੫॥ ੬॥ ਤੀਜਾ
 ਬਾਨਾ ਏਕਾ ਪ੍ਰਭੂ॥ ਮਦ੍ਰਾਸਾ॥ ਤੇ ਗੀਤ ਗੀਤ ਸਰੀ ਵਕਰੈ
 ਮੁਖ ਤੇ ਗੀ ਕਥਾ ਨਿਤ ਗਾਵਤ ਹੈ॥ ਚਿਤ ਤੇ ਗੇ ਸਿੰਗਾ ਸਜੈ
 ਸਜਾਨੀ ਚਿਤ ਤੇ ਗੀ ਬੇਨੁ ਬਜਾਵਤ ਹੈ॥ ਚਿਤ ਤੇ ਗੀ ਰੰ
 ਰਨ ਆਪ ਨਸਰੈ ਉਪਸਿ ਅੰਗਿ ਲਗਾਵਤ ਹੈ॥ ਆ
 ਰਿਕੇ ਮਨ ਸੀ ਬਿਖਤ ਨਕੁ ਮਾਹਿ ਹਿਯੋ ਕਉ ਜਾਨ ਪਾ
 ਵਤ ਹੈ॥ ੭॥ ਚਿਤ੍ਰ ਹਿਲਿ ਆਵਨ ਕਾ ਜਪ ਠੰਝੀ ਗੀ ਬੇਗਿ
 ਚਲੇ ਬ੍ਰਿਜ ਰਾਜ ਚਿਤ ਗੀ॥ ਚਿਤ੍ਰ ਹਿਯਾ ਨਹੈ ਪਹਿ ਕੇ ਜੁ
 ਵਤੀ ਸਭ ਲੀ ਚਿਤ ਹੁੰਤੋ ਚਿ ਸੰਗੀ॥ ਆਹ ਠਥੇ ਤਨ ਕੈ ਨ
 ਤ ਜੈ ਕਜਾਨੀ ਚਿਤ ਈ ਸੁਭ ਈ ਉਜਿ ਆਗੀ॥ ਮਾਨ ਮਨ ਵ
 ਨ ਹਰਤ ਜਿਯੋ ਤਜੈ ਤੁਕਿ ਯੋ ਨ ਮਾਨ ਰਈ ਕੀ ਸਵ ਗੀ॥ ੮॥
 ਗੋਪ ਕੇ ਬੇਖ ਕੇ ਬੇਧ ਮਿਤੋ ਹਿ ਕੰਜ ਗੀ ਕਥਾ ਅਨਿ ਬਸੇ
 ਏ ਮੇਰ ਪਖੰ ਅਨ ਕੋ ਪਹਿ ਕੇ ਬਾਗੁ ਗੀ ਕੇ ਸਿਹ ਗੇ ਸਖੇ
 ਏ ਬੇਨ ਬਜੈ ਕੇ ਬੇਨ ਮੈ ਕਥਾ ਮੈ ਹਿ ਬੁਲਾਵਨ ਤੋ ਹਿ

ਪਰੈ॥ ਮਾਨਕਹਿ ਯੋਹ ਮੇਰਹਿ ਪੈ ਚਲੁ ਗੀ ਬਹੁ ਹੋਰਿ
 ਹਥਨ ਆਉ ॥ ਕਹੈ ਜਸੁ ਪਕੇ ਸੁ ਆਉ ਕਬੈ ਹਰਿ
 ਕੁੰਜਗੀ ਨ ਕਬੈ ਬਸਿ ॥ ਕਬਕਾਨੁ ਕਹਾਇ ਹੈ ਆਪ
 ਨ ਕੋ ਤੇਰੇ ਪਕੀਰਿ ਸਿਕਬੈ ਸਿਹੈ ॥ ਬਿਜਨਾ ਰਿਗਵਰਿ
 ਤੁੰਗਰਿ ਕਹੈ ਹਿਜਾਨ ਤਯੋਹ ਮੇਰਿ ਸਿਹੈ ॥ ਰਜੀਯੋਹ
 ਰਸਿ ਮਾਪੇ ਬੇਭੀ ਚਠੈ ਨਹਿ ਤੇਹਿ ਸਬੈ ਚਤੁਰਹਿ ਸਿ
 ਹੈ ॥ ੧੫ ॥ ਨਾਨਕ ਬਾਹਰ ਨੇ ਪੁਲਾ ॥ ਜਿਹੰਗੇ ਸਕਾਜਗ
 ਵਡੇ ਗੁਣਿ ਆਪਿ ਗੀ ਨ ਮੈ ਜਾਇ ਗੀ ॥ ਸੈਕ ਕਮਿ
 ਮਸਖਾਈ ਏ ਸੰਗਤੀ ਮਟੁਕੀ ਰਿਯੋ ਚਾਰਿ ਰਹੀ ॥
 ॥ ਕਹੈ ਕਹੈ ਆਪੇ ਨ ਮੁਖ ਤੇ ਕਹੁ ਕਾਨੁ ਕੀ ਕਿਤਿ ਨ ਜਾਤ
 ਕਹੀ ॥ ਨੇਹ ਕਹੈ ਕਹਿ ਬੋਤਿਹੰ ਸੋ ਸਖੀ ਗੁਣਿ ਕੀ ਜਿ
 ਨੁਗਰਿ ਸਹੀ ॥ ੧੬ ॥ ਸਵੈ ਆਖੈ ਸੁਨਾ ਬੀ ਕਸੀ ਬੀ
 ਨ ਸਿਗਰ ਮੰਗਰ ਸੇਤਾ ਲਾ ਮ੍ਰਿਗ ਰਿਪਾਨ ਕਟੇ ਗਾਜੁ
 ਲਾਸੀ ਜੈ ਨ ਜੁਡਾਈ ਸੀ ਜੇ ਬਸਖੀ ਘਟ ਸਾਗਰੀ ਸੰਗ
 ਕੇ ਆਗੇ ਗੇ ਸੇਗ ਬਿਗਸੇ ਬੇਲ ਬਬਰਿ ਰਬੁ
 ਰਕਿ ਬਨ ਬਿਸੇਗਾ ਹੁਲ ਸੇਹ ਵਹੁਲਾ ਸੇਹੇ ਗਥ
 ਹਰਨਹਿ ਹਿਰੁ ਜੰਗ ਮਕਰੇ ॥ ੧੭ ॥ ਕਹੈ ਸੇਕਾਜਗ ਕੀਤਿ
 ਕ੍ਰਿਪਾਨ ਸੀ ਸੁਖਿ ਆਪਿ ਬਯਾਬ ਭੀ ਗੀ ॥ ਕਲਾਸੀ ਕੋ
 ਕਿਲਕੁਕ ਕਸਟਾ ਮ੍ਰਿਨ ਲਾਕਿ ਬਿਯਾਲਾ ਘਰਿ ਕਿਛ
 ਭੀ ਗੀ ॥ ਭਾਸੈ ਤੈਨ ਭਯਾਨ ਕੁਰੁਖ ਨ ਜੈ ਨ ਕੀਜੁ ਲਾਸੀ
 ਜਾਤ ਜਗੀ ॥ ਬਨ ਸੀ ਬੀਨ ਬਿਨ ਬਿਜਗ ਜਬਸ

ਤੇਕੇ ਅੰਤ ਕਿ ਅੰਤ ਸਖੀ ਗੀ ॥ ੧੭ ॥ ਚੈ ਰਗ ਚੀ ਗੁਣ ਸੁ
 ਜੇ ਘਰ ਗਤ ਘਟਾ ਸੁਨਿ ਹੋ ਿਤ ਨ ਗੀ ॥ ਰਾਗ ਰਾਗ ਭਿਕ
 ਮੇਰੇ ਸੇਰ ਕ੍ਰਿਪਾ ਨ ਕਿ ਬਿਰੁਲਤ ॥ ਰਮਕ ਗੀ ॥ ਬਾਨ ਸੀ
 ਬੁਰ ਬਲਾਇ ਸੀ ਬਿਗਾ ਬੰਦੁ ਕਸੀ ਚਿੰਨ ਕੀ ਬਰਖ
 ਗੀ ॥ ਸੋਨ ਤਬ ਭੀ ਖੀ ਜੈ ਸੇਰ ਭਿਰ ਖੇਤ ਹੋ ਬ੍ਰਿਜ ਰਾਜ
 ਬਿਨ ਗੀ ॥ ੧੮ ॥ ਬਾਨ ਸੀ ਬਿਗਾ ਬਿਲਾਪ ਸੇ ਬੋਲ ਬ
 ਬੰਕ ਸੀ ਚੀਨ ਬ ਜੰਤ ਬਿਬੇ ਗਾਜੰਗ ਸੇ ਜੰਗ ਮੁਚੰਗ ਰੁ
 ਖੰਗ ਅਨੰਗ ਕਿ ਅੰਗ ਸੇ ਅੰਕ ਬਿਯੋਗਾ ਚੰਦ ਨੀ ਚੰਦ ਚਿ
 ਤ ॥ ਚੁੰਓ ਭੇ ਕੋ ਕਿਲੁ ਕੁਕ ਰਿਉ ਕਸੀ ਮੇਗਾ ॥ ਭਰ ਸੇ ਭੰ
 ਨ ਭਯਾਨ ਕੁਭੁ ਖਨ ਛੁਲਾਨ ਛੁਲਾਨ ਨੀ ਛਨ ਵੇਗੇ ॥ ੧੯ ॥
 ॥ ਗਈ ਗੁਜਰ ਗਈ ਗੀ ॥ ਗਈ ਗਈ ਗਈ ਗਈ ਗਈ ਗਈ ਗਈ
 ਬੀ ॥ ਰਾਨ ਕੇ ਕਾਨ ਕੇ ਸਾਥ ਧਾਨ ਸਾਨ ਸੁਧ ਪਕੀਰ
 ਸਿਰ ਸੇ ਬੀ ॥ ਮਭਿ ਜ ਸੀ ਮਹਾ ਜ ਰਸੀ ॥ ਰਸ ਮੰਨੈ ਸੁਭ ਗੀ
 ਤ ਸਿਗਰ ਸੁਭੈ ਬੀ ॥ ਰਿਮ ਪਰ ਸੇ ਰੋਗ ਬਿਯੋਗ ਰੋਗੇ ਸੇ
 ਰੰ ਸੁਲਾਸ ਚਿਤੈ ਬੀ ॥ ੨੦ ॥ ਸਦ ॥ ੧ ॥ ਖੰਜ ਨ ਸੇ ਮਨ ਰ
 ਜਨ ਹੋ ਦੁਖ ਭੰਜਨ ਸਿਖਾ ਮੁਅੰਨ ਜਨ ਮੇਗਾ ॥ ਬਾਨ ਨ ਸੇ
 ਮਿਗ ਬਾਨ ਸੇ ਤਿਰ ਸੇ ਸੁਤੈ ॥ ਸੇਨ ਜੰਨਿ ਸਦੇ ਗੇ ॥ ਖੰਜ
 ਨ ਸੇ ਸਮਕ ਜਨ ਕੀ ਬ੍ਰਿਤਿ ਸੇ ਚਨ ਭਾਮਿਨ ਕੇ ਕਜ ਗੇ ॥
 ਨੇਹ ਗੇ ॥ ਗਿਗ ਕਾ ਰੁਕੇ ਕਾਨੁ ਕੇ ਨੈਨ ਸਖੀ ਮਤ ਵੇਗੇ ॥ ੨੧ ॥
 ਸੀ ਸੇ ਸੁਭ ਕਿ ਛੁਲੁ ਗੁਲਾ ਬਕਿ ਮਤ ਕਿ ਪੈ ਮਰ ਕੇ
 ਸੇ ਖਿਯੋਗਾ ॥ ਬਾਨ ਨ ਸੇ ਸਤ ਵਗ ਸੇ ਤਰ ਵਗ ਸੇ ਕਿ ਬਿ

ਬੀਬਿਖਵੇਗਾਨਗਿਨਕੇਕਜਗਤਕੇਦੁਖਟਾਹਮੇਕਿ
 ਧੋਨੀਰਨਿਰਗਾਹੇਤੈਲਾਜਸਭੈਭੁਟਜਾਤੈਕਾਨੁਕੇ
 ਨੈਨਕਿਬਨਧਿਸੇਗ ॥੨੨॥ਵਹੀਤੈਨਦੁਖਮਭੇਗੁਪ
 ਪੈਜਾਧਰੇਕਟਿਮੇਜਸਵੇਗਾਨਗਰਸੇਸੁਕਸਾਹਰਮੇਜਿ
 ਨਕੇਜਸਕੈਕਹਿਕੈਫੁਨਿਰਗਾਸੇਸਸਹਸਪਧੇਮੁਖਯਾ
 ਹੀਤੈਬੀਤਗੇਜੁਗਪਾਹਨਪੇਗਾਸੁਨੇਸਖੀਕਾਨੁਬਸੇਸ
 ਭਠਕਜਗਚਿਨੁਨੈਨਭਏਕਜਗ ॥੨੩॥ਕਬਹੁਰਮ
 ਗੀਸੁਪਿਹੁਲਹਿਹਿਕਹੁਕੋਥਸੇਦੇਸਪਠੈਹੀਗੀ
 ਕੁਲਖਾਨਕਬੈਕਹਿਕੈਕਬਕਤਿਕਕੀਗਤਿਗੀਸਮੁ
 ਤੈਹੀਮੇਹਨਫਗੁਕਬੈਮਭਿਹੈਮੇਕਬਸੇਕਬਿ
 ਦਕਹਿਦੈਹੀ॥ਚਿਤਕੀਬਤਕਬੈਸਾਜੀਕਹੁਗੀਕਹੁ
 ਮੀਬਿਜਗਜਕਬੈਹੀ॥੨੪॥ਯਯਾਕਸਨਭਿਤੈਕ
 ਯਥੇਤਾਦੇਵਕੇਤਨੈਯਾਕਹੋਮੁਸਲੀਕੇਭੈਯਾਕਹੋਰਾਧ
 ਕੇਗਮੈਯਾਕਹੋਮੁਗੇਮੈਯਾਹੈ॥ਸੰਤਨਸੈਯਾਕਹੋ
 ਵੈਤਨਰਲੈਯਾਕਹੋਬਾਹਨਬੈਯਾਕਹੋਸੰਕਟਕਟੈ
 ਯਾਹੈ॥ਕਾਹਨਕਹੈਯਾਕਹੋਰਮਾਕੇਭਿਭੈਯਾਕਹੋਸਾਗਰ
 ਮਥੈਯਾਕਹੋਬਿਸੁਕਬਨੈਯਾਹੈ॥ਬੇਰਨਥਨੈਯਾਕਹੋ
 ਦੁਰਕਾਥਸੈਯਾਕਹੋਕੋਸਤਭਧੈਯਾਪਾਚਜਨਕੇਬ
 ਜੈਯਾਹੈ॥੨੫॥ਧੇਨੁਕੇਚਰੈਯਾਕਹੋਬੇਨਕੇਬਜੈਯਾਕਹੋ
 ਗੋਕੁਲਾਥਸੈਯਾਕਹੋਬਿਜੇਕਹੈਯਾਹੈ॥ਮਾਖਨਭਥੈਯਾ
 ਕਹੋਗੋਸਲੁਟੈਯਾਕਹੋਦੀਹਨਚੁਯੈਯਾਕਹੋਗੁਰੀਹੈ

ਆਪੋ ਆਪਣੇ ਦਿਵੈ ਆਕਰੋ ਸਾਧਿਯੋ ਆਕਰੋ ਪੁਤ
 ਨ ਮਹੇ ਆਕਰੋ ਤਾਲਕੇ ਕੁਝ ਆਪੋ ਨਾਗੇ ਨ ਬੈ ਆਕ
 ਰੇ ਆਪੇ ਕੇ ਬਧੈ ਆਕਰੋ ਭੀਖ ਮਤ ਨੈ ਆਕੇ ਕਨੈ ਆ
 ਜੁ ਆਪੋ **॥ ੨੬ ॥** ਨ ਸਕੇ ਬਧੈ ਆਕਰੋ ਕੇ ਸੀਕੇ ਮਥੈ
 ਕੇ ਆਕਰੋ ਨੈ ਆਕਰੋ ਕੁਝ ਨ ਭੁ ਮੈ ਆਪੋ ਸਭ ਨ ਕੇ
 ਸਭ ਕੇ ਸਤਿ ਮਤਿ ਮਤਿ ਕੇ ਕੀ ਕਰ ਬਿਧਿ ਮਤਿ ਕੇ
 ਆਪੋ ਆਪੋ ਕੇ ਬਿਧਿ ਮਤਿ ਮਤਿ ਕੇ ਪਤਿ ਮਤਿ ਕੇ
 ਜਾਨ ਕੇ ਰਾਖੋ ਰੈ ਤਨ ਰੈ ਆਪੋ ਅਗਿਨ ਕੇ ਮੁਕ
 ਰੇ ਸਤਿ ਮਤਿ ਮਤਿ ਕੇ ਰਾਖੀ ਪਰ ਕਨੈ ਕੇ ਸਦ ਕਨੈ
 ਆਪੋ **॥ ੨੭ ॥** ਬਸੀ ਕੇ ਬਧੈ ਆਕਰੋ ਬਿਧਿ ਕੇ ਬਧੈ ਆਕ
 ਰੇ ਆਪੇ ਕੇ ਬਧੈ ਆਕਰੋ ਬਿਧਿ ਕੇ ਬਧੈ ਆਪੋ ਬਿਰ
 ਨ ਆਪੋ ਆਕਰੋ ਬਿਧਿ ਮਤਿ ਕੇ ਆਕਰੋ ਬਿਧਿ ਮਤਿ ਕੇ
 ਬਿਧਿ ਮਤਿ ਕੇ ਆਪੋ ਬਿਧਿ ਮਤਿ ਕੇ ਆਕਰੋ ਬਿਧਿ ਮਤਿ
 ਆਪੋ ਆਕਰੋ ਬਿਧਿ ਮਤਿ ਕੇ ਆਕਰੋ ਬਿਧਿ ਮਤਿ ਕੇ
 ਆਪੋ ਆਕਰੋ ਬਿਧਿ ਮਤਿ ਕੇ ਆਕਰੋ ਬਿਧਿ ਮਤਿ ਕੇ
 ਤਕ ਬਿਧਿ ਕੇ ਬਿਰ ਬਧੈ ਆਪੋ **॥ ੨੮ ॥** ਬਾਧਿਯੋ **॥ ੨੯ ॥**
॥ ੩੦ ॥ ਬੈਸੀ ਸੀ ਬਿਧਿ ਮਤਿ ਕੇ ਬੈਸੀ ਸੀ ਬਿਧਿ ਮਤਿ ਕੇ
 ਬੈਸੀ ਸੀ ਬਿਧਿ ਮਤਿ ਕੇ ਬੈਸੀ ਸੀ ਬਿਧਿ ਮਤਿ ਕੇ
 ਬੈਸੀ ਸੀ ਬਿਧਿ ਮਤਿ ਕੇ ਬੈਸੀ ਸੀ ਬਿਧਿ ਮਤਿ ਕੇ
 ਬੈਸੀ ਸੀ ਬਿਧਿ ਮਤਿ ਕੇ ਬੈਸੀ ਸੀ ਬਿਧਿ ਮਤਿ ਕੇ
 ਬੈਸੀ ਸੀ ਬਿਧਿ ਮਤਿ ਕੇ ਬੈਸੀ ਸੀ ਬਿਧਿ ਮਤਿ ਕੇ
 ਬੈਸੀ ਸੀ ਬਿਧਿ ਮਤਿ ਕੇ ਬੈਸੀ ਸੀ ਬਿਧਿ ਮਤਿ ਕੇ
 ਬੈਸੀ ਸੀ ਬਿਧਿ ਮਤਿ ਕੇ ਬੈਸੀ ਸੀ ਬਿਧਿ ਮਤਿ ਕੇ
 ਬੈਸੀ ਸੀ ਬਿਧਿ ਮਤਿ ਕੇ ਬੈਸੀ ਸੀ ਬਿਧਿ ਮਤਿ ਕੇ

Digitized by Panjab Digital Library : www.panjabdigilib.org

ਨਮੋਤਸਰੇਗਾਮਨਭਗੇਸੁਖਖਾਨਿਜਲੰਨਕੇਲੇਚਨਸ੍ਰੀ
 ਨੰਦਨੰਦਨਤੋਗੇ ॥ ੨੩ ॥ ੪੪ ॥ ਅਭਿਅਨੁਪਮਨੰਦ
 ਭਗੇਸੁੰਦਰਸੁਖਕਿਵੈਨਾਮੋਤਮਨਮੋਸਰਾਮੀਤਤਿ
 ਤੇਨੈਨ ॥ ੩੪ ॥ ੪੫ ॥ ਰੂਪਭਗੇਗਭਗੇਸੁੰਦਰਸੁੰਦਰ
 ਗਭਗੇਮ੍ਰਗਐਮਿਲਨਕੀਮਨੈਇੱਖਾਨਿਯੋਮੀਨ
 ਹੀਨਕੀਨੈਛੀਨਲੀਨੈਐਥਿਧੁਪਰੁਪਚੰਦਲਚਧਲਚ
 ਰੁਚੰਦਮਸਮਨੈਐਲੋਕੋਕੋਭੋਜਾਗਧੋਸੁਖਤੁਕੇਸਗ
 ਮੈਂਗੁਨਕੇਨਗਧੋਸੇਭਕੇਨਿਧਨੈਐਸਾਚੀਕੇਸੀਰਿ
 ਭਗੇਚੇਦਕਕੀਚੀਗੀਪੜ੍ਹਾਣੀਤੋਕੈਨਸੀਮੀਇੰਦ੍ਰਕੇ
 ਸੇਥਾਨੈਐ ॥ ੨੪ ॥ ਅਧਿਅੰਦੁਰੈਦਿਓਸੁਗਮੇਕੁੰਪ
 ਇਥਿਅਸੀਛਤਿਅੰਦੁਰੈਦਿਓਚੰਦਨਲਗਾਵਣ
 ॥ ਥੀਚੀਚੰਦੀਥੇਸਥਿਥੰਦਇਥਾਜੁਥੰਦਤਾਈਸੀਸ
 ਉਤੋਭਗਮੀਸਥੁਲਕੀਛਕਵਣਾਭੰਗਕੁੰਦਕੁਇ
 ਕੈਅਠੀਮਘਣੀਥਾਇਕੋਖੁਸਲਾਧੈਕੋਖੇਲਾਸਮੀਤ
 ਰਾਮਚਵਣਾਛਪਿਨਹੀਜਵਣਾਹਿਝੰਦਿਣਾਯਾ
 ਗੰਨੁਵਤਯਾਭੁਜੀਜਗੁਸਥੇਅਵਣਾਹੀਅਵਣਾ
 ॥ ੪੪ ॥ ੪੫ ॥ ਪ੍ਰੀਤਿਅਧਿਕਪਰੇਸਪਤਿਛਿਅਪਤ
 ਅਧਿਕਅਨੰਗਾਤਨਈਹੋਮੇਮਨਚਲੈਪੀਅਤਿ
 ਤੇਸੇਗਾਮਾਕਾਚੰਦਾਸੁੰਤਤਾਥਿਭੁਤਿਅਮੁਖਲੀ
 ਨਿਮੇਖਸਰੀਅੰਜਨਰੀਸੇਲੀਰਾਮੁਭਉਸੁਭਭਾਖ
 ਣਾਭਗਵਸੁਭੇਸਸਭੈਣਵੇਲਯਾਈਸਹਿਐ

ਘੋੜੇ ਰਹਿਣ ਨੇੜੇ ਕੰਨ ਮੂਲ ਰਖਣਾ ਹੋਰ ਨਰਮ
 ਜਨ ਪੁਤਰੀ ਪਬਗੀ ਤਗੀ ਤੋ ਵੇਖਣੇ ਦੀ ਭਿੰਨ ਦੁਖ ਪੁੰ
 ਅਗੇ ਰਖਣਾ ਉਧੋ ਇਨ੍ਹੇ ਗੋਪੀ ਘੋੜੀ ਅਥਿਅਰ
 ਜੋ ਗੁਸਰਨ ਦੇ ਕੋਕ ਮਾਹੁ ਜੁਗੁ ਸਜਾਇਆ ਖਣਾ ॥੩੨॥
 ਘੋੜੀ ਲਾਮਿਤ ਪਿਆਰੇ ਨਾਲ ਫਕੀਰ ਕੂੜਣਾ ਤੁਧੁ
 ਚਿਹਰੇ ਗੁਰੁ ਜਾਇ ਘੋੜੀ ਓਛਰਨ ਗਾਇ ਸ੍ਰੀ ਰਾਮ
 ॥ ਸੁਫਲ ਸੁਖ ਹੀ ਬੰਧਨ ਘੋੜੀ ਚਿਹਰਾ ਸ੍ਰੀ ਰਾਮ
 ॥ ਘੋੜੀ ਰਾਮ ਨੂ ਸਬੁ ਰੰਗ ਭੰਠ ਖੇਤਿ ਘੋੜੀ ਲਾਹਣ
 ॥੪॥ ਘੋੜੀ ਲਾਹਣ ਲਾਹਣ ਜਾਹਣ ਲਾਹਣ ਘੋੜੀ ਲਾਹਣ
 ਲਾਹਣ ਕਗਿਰਾ ਲਾਹਣ ਮਗੋ ਗਿਰਿ ਲਾਹਣ ਲਾਹਣ
 ਲਾਹਣ ਪਰਾ ਲਾਹਣ ਲਾਹਣ ਅਲੋਕ ਸਬੁ ਗਿਰਿ ਸਮੇ
 ਤ ਹਜੁ ਤੁਧੁ ਘੋੜੀ ਲਾਹਣ ਮਹਾ ਲਾਹਣ ਮਹਿਰ
 ਸਭੈ ਨ ਸੰਗੇ ਅਨਿਐ ਸੇ ਮਹਿਰ ਲਾਹਣ ਕੀਰਤਿ ਕੀਰਤਿ
 ਲਾਹਣ ਚਿਹਰਾ ਲਾਹਣ ਲਾਹਣ ਲਾਹਣ ਲਾਹਣ ਲਾਹਣ
 ਹੋ ਮਗਿਰਿ ਲਾਹਣ ਹੀ ਤੈਨ ਹੋ ਤੈਨ ਲਾਹਣ ॥੪੪॥ ਮਹਾ
 ॥ ਸੰਗੇ ਸੰਗੇ ਸੰਗੇ ਸੰਗੇ ਲੀਕਰ ਅੰਕੁ ਪੈਰ ਟਬੀ ਧਿਕ
 ਪਾਨੀ ਮਥਹੀ ਮਥਹੀ ਪੈਰ ਅਗਿ ਸੈਨ ਕੇ ਸਮੁਹਿ ਸੰਕਨ
 ਮਨੀ ਮਾਹਿ ^{ਪੁਕਰ} ਘੋੜੀ ਸਰਬ ਰੇ ਕਰਿ ਕੀਧਿ ਭਿਰਿ ਘੋੜੀ ਇੰ
 ਤੋ ਭਿਕ ਪਾਨੀ ਸੁਰਤੁ ਲੇ ਸਿਰ ਰਾਮ ਸਭੈ ਨ ਭੁਲਿ ਘੋੜੀ
 ਤੋ ਬਸੁ ਘੋੜੀ ਭੁਲਾਨੀ ॥੪੫॥ ਮਥਾ ਕੇ ਪੀਏ ਮਰ ਮੰਤਰ
 ਹੋ ਮਥਾ ਪੀਲਾ ਨ ਪੇਲਾ ਘੋੜੀ ਚਿਹਰਾ ਮਥਹੀ ਮਹਿਰ

ਜਗ੍ਹਾਉ ਧਾਰਿ ਤਿਆਗ ਸੁਭੈ ਮਿਲਿ ਕੁਕੋ ਕਿਸਿ
 ਚਰਕਰਿ ਯੋ ਸੁਭ ਵਧਿ ਹੀ ਬਟ ਪਾਤ ਬੈਧ ਰੁਕੇ
 ਮਾਧੇ ਪਧੇ ਅਭਿਰਾਮ ਹੀ ਪਰਹ ਬਲਗੇ ਅਭਿਰਾਮੀ
 ਤਨੁ ਕੇ ॥੧੬॥ ਮਾਧੁ ਬਜੇ ਮਹਾ ਮਾਧਿ ਮਚੇ ਧੀਏ ਮਖ
 ਕੇ ਮਹੀਧ ਮਹਾ ਮਤ ਵੇਗਾ ਕਿ ਯੋ ਨੁ ਨ ਭਾਜਤ ਹੈ ਰਣ
 ਢਲੀ ਮ੍ਰਿਗ ਬਜਾਇ ਨਗੇ ਗਾ ਮਾਧੀ ਮਾਧੀ ਪੁਕਾਰਿ
 ਸਭੈ ਭਵ ਅਨਿਪਰੇਤ ਬਿਖਰ ਉਧਾਗੇ ਭਰੇ ਪੰਥ ਮਾ
 ਰਿ ਮੇ ਮਹੀ ਪਰਹ ਬਲਗੇ ਹਨ ਵੰਤ ਤਿਹੇ ॥੧੭॥
 ਕਰ ਜਗਿ ਮਲਾ ਭਾਸੇ ਹਲਕਾ ਹਨਿ ਕੇ ਹਰ ਵਰੁ ਨੁ
 ਕਾਰੇ ਰਨੇਤ ਮਹਾ ਵ ਮੈਭ ਵਲਾ ਲਾਭ ਬਿਖਾਰਾ
 ਕਹਿ ਦੁਕੇ ਮਹਾ ਲਿਉ ਭਿਯੋ ਗਿਭਿਯੋ ਮਹੇ ਵਤੁ ਪੈਰਤ
 ਲਗਾ ਹੀ ਰਜੁ ਕੇ ॥੧੮॥ ਗਿਭਿਯੋ ਬਿਨੁ ਹਰਿ ਹੋ ਅਭਿ
 ਬਲਗੇ ਅਭਿਰਾਮੀ ਤਨੁ ਕੇ ॥੧੯॥ ਭਾਜਾ ਭਾਜਾ ਸਦ
 ਭਾਸੁ ਪੈਰ ਕੇ ਮਹਿ ਭਾਸੁ ਕੇ ਮਨੁ ਕੇ ਲਾਕੇ ਚ
 ਲਤੇ ਨਰਿ ਯੋਗੀ ॥੨੦॥ ਵਨ ਕੇ ਗਧ ਕੇ ਅਜ ਕੇ ਨਹੀ ਸਾ
 ਬਰ ਯੋਗ ਧੁਨ ਬਲੀ ਕੇ ॥੨੧॥ ਸੰਗਰੀ ਅਬੋਲੀ ਕੇ
 ਕੈਨ ਕੇ ਸਾ ਚਕੋ ਅਧ ਓਧਰ ਲੀ ਸੀ ਚਿਤ ਮੇਰੇਤ
 ਅਚਿਤ ਅਜੀ ਚਿਤ ਮੈ ਜਤ ਕਹੁ ਕੇ ਮੰਗੁ ਲੀ ਨਰ ਲੀ
 ਤੇ ॥੨੨॥ ਕਾਏ ਰੇ ਕਾਏ ॥੨੩॥ ਭਾਜਾ ਭਾਜਾ ਭਾਜਾ ਭਾਜਾ
 ਕਹਿ ਭੋ ਅਰੁ ਸਤ ਮਹਾ ਭੂ ਕੀ ਮਸੁ ਕੈ ਭੋ ਕਿਟਿ ਬਨ ਸਪ
 ਤ ਸਿਗਰੀ ਲਿਖ ਬੇਹੁ ਕੈ ਲੇਖਨ ਕਾਜ ਬਨੈ ॥੨੪॥ ਮਾਧੁ

ਤੀਬਕਤਕਰਿਕੈਜੁਗਚਾਗਿਗੇਸਕੇਭਲਖੈਭੈਕੋਟਿ
 ਕਾਬਿਤਨੋਕਰਿਹੰਤੁਮਕੈਨਤਭੁਪ੍ਰਭਨੈਕਰਿਭੈਭੈ॥੪੦॥
 ਜੇਕਭੁਲੇਖਲਿਖਿਯੋਬਿਧਨਸੋਪੈਯਤੀਮਸਜੁਸੇਕ
 ਨਿਵਰਗੁਮੋਕਭੁਅਪਧਪਨਹੀਗਯੋਯਾਰਤੇਭੁਲਿ
 ਨਕੋਪਚਿਤਾਗੁ॥ਬਗੇਨਿਤਲੀਪਠੈਰੈਭੈਅਜੁਭਲੇਤੁ
 ਮਕੈਨਿਚੈਜਿਯਾਧਾਗੁ॥ਛਤੀਸਵੈਭਿਤਬਿਪ੍ਰਨੈਕੈ
 ਇਨਹੂੰਪੈਕਟਾਛਕ੍ਰਿਪਕੈਨਿਹਾਗੁ॥੪੧॥ਜੁਧਜਿਤੇਇਨ
 ਹੀਕੇਪ੍ਰਸਾਰਇਨੀਕੇਪ੍ਰਸਾਰਸੋਰਾਨਕਗਾਅਘਓਧਾ
 ਟਗੇਇਨਹੀਕੇਪ੍ਰਸਾਰਕ੍ਰਿਪਾਇਨੁਕੀਪੁਨਿਸਾਮਭਗਾਇ
 ਨਹੀਕੇਪ੍ਰਸਾਰਸਾਬਿਰਿਖਭਏਇਨੁਹੀਕੀਕ੍ਰਿਪਾਸਭਸੋ
 ਤੁਮਗਾਇਨੁਹੀਕੀਕ੍ਰਿਪਕੇਸਜੋਹਮੈਂਨਹੀਮੈਸੇਗੀਬਕੋਗ
 ਰਿਪਗੇ॥੪੨॥ਸੇਵਕਗੀਇਨਹੂੰਹੀਕੇਭਵਤੇਐਰਕੀਸੇਵ
 ਸੁਹਤਨਜੀਕੀ॥ਰਾਨਰਯੋਇਨਹੀਕੇਭਲੇਅਰਾਨ
 ਕੇਰਾਨਨਲਗਤਨੀਕੀ॥ਅਗੇਛਲੇਇਨਹੀਕੇਰਯੋ
 ਜਗਮੈਜਸਾਐਰਯੋਸਭਠੀਕੀ॥ਮੇਗਿਹਮੈਤਨਤੇਮਨ
 ਤੇਸਿਭਲੇਪਨੈਸਭਹੀਇਨਹੀਕੀ॥੪੩॥ਰਾਨਰਯੋ
 ਪਟਾਇਚਿਤਮੈਜੇਗਤਿਲਜਿਯੋਕ੍ਰਿਪਤਹੇਇ॥ਬੋਜੇਗ
 ਕੇਹੇਤਲਗਿਰਯੋਮਿਸਜੁਰੇਇ॥੪੪॥

ਅਧਰੁ ਅਵਤਾਰ ਪਾਸ ਮਨਾ ਬਦਰੁ ਮੇਰੇ ਅਵਤਾਰ ਕਲਾਂ
 ॥ ੧ ॥ ਭੀਰੁ ਭੀਰੁ ਭੀਰੁ ਭੀਰੁ ਭੀਰੁ ਭੀਰੁ ਭੀਰੁ ਭੀਰੁ ਭੀਰੁ
 ਕੇ ਕੀਨ ਪਸਾਰਾ ॥ ਅੰਤ ਜੋ ਤਿਸੇ ਜੋ ਤਿਸੇ ਮਿਲਾਨੀ ॥ ਜਿਹ
 ਬਿਧਿ ਮੇਧਾ ਗਬੁੰ ਮਭਵਨੀ ॥ ੧ ॥ ਏਕਲ ਚਰ ਮਧ
 ਖਪਗ ਮਾਨਾ ॥ ਪਾਏ ਚੁਲਾ ਜੋਗ ਕਾ ਬਨਾ ॥ ਇਸੇ ਪਾ
 ਵੇ ਬਗ ਬਤੀਤ ਤਭਇਓ ॥ ਪਾਸ ਮਨਾ ਬਪੁਰ ਬਨੁ ਅ
 ਵਇਓ ॥ ੨ ॥ ਗਿਰੇ ਮੁਸੁਕੁਰਿ ਨ ਭਲ ਬਨੁ ॥ ਪਾਸ ਮਨਾ
 ਬਬੀਤੋ ਮੁਗੀ ਅਨੁ ॥ ਅਮਰ ਤੇਜ ਸਾਗੇ ਨਹਿ ਏਓ ॥
 ਚਕੁਤਰੇ ਮਾਭੀ ਪਤਿ ਏਓ ॥ ੩ ॥ ਰਸ ਭਿਰਿ ਮਨ ਭਇਓ
 ਜੀਅ ਗਾ ॥ ਰਵਾਰ ਮਭਾਨ ਏਕ ਦੁਹੇ ਬਾਘਾ ॥ ਰਭਿ ਮਧ
 ਕਠਿਓ ਅਕੁਲ ਈ ॥ ਭੁਪਤੀ ਰਧੁ ਕਰੇ ਜਾਈ ॥ ੪ ॥ ਸਿਨ
 ਭੁਪਾਇ ਕਰੇ ਕਰਤੀ ॥ ਏਕ ਪੁਰੁ ਭੀਰੁ ਭੀਰੁ ਭੀਰੁ ਭੀਰੁ
 ਜਿਹ ਮਧੁ ਜਗਤ ਨਹਿ ਕੇਓ ॥ ਏਕੋ ਪੁਰੁ ਜਿਧਾ ਸਾਸੇ ਭੀ
 ॥ ੫ ॥ ਕੈਗੰਧ ਬਜਰੇ ਕੇਈ ਅਤਾ ॥ ਜਾਨ ਕਰੁ ਮਧੁ ਭੀਰੁ
 ਕਰੁ ॥ ਅਤਿ ਜੇ ਬਨ ਮਧੁ ਭੀਰੁ ਭੀਰੁ ਭੀਰੁ ਭੀਰੁ ਭੀਰੁ
 ਤਿਲਾ ਸੰਤ ਅਨੰਗਾ ॥ ੬ ॥ ਭੁਪਤੀ ਦੇਖ ਨ ਕਾਜ ਬੁਝਾਵ
 ॥ ਪਾਹਿਲਿ ਭੀਰੁ ਗਰੁ ਲਾਸ ਬਾਘਾ ॥ ਭਰੁ ਮਧੁ ਭੀਰੁ
 ਰੇ ਜਟਧਾਰੀ ॥ ਜਾਨ ਕਰਤੀ ਆਰਤ ਅਵਤਾਰੀ ॥ ੭ ॥ ਨਿ
 ਰਧੁ ਪਾਯੇ ਜਟਧਾਰੀ ॥ ਏਕੋ ਭੀਰੁ ਭੀਰੁ ਭੀਰੁ ਭੀਰੁ ਭੀਰੁ
 ॥ ਏਕੋ ਜਟਧਾਰੀ ਭੀਰੁ ਭੀਰੁ ॥ ਜਟਧਾਰੀ ਭੀਰੁ ਭੀਰੁ ਭੀਰੁ

੧੬ ਤੇਜਪ੍ਰਭਾਵਨਿਖਿਲਬਿਗਯਾ ਅਤਿਪ੍ਰਸੰਨਪ੍ਰਭੁ
 ਚਿਤਿਗਯਾ ੧੭ ਜੇਹੇਜਿਹਿਲਖਯੋਬਿਸਮਾਈ ਜਾਨੇ
 ਕਨਵਨਿਧੇਧਾਈ ੧੮ ਮੋਹਨਜਾਲਮਤਨਮਿਹਿਤਰਾ
 ਚੇਰਕਬਨਮਚਕੁਤਰਾਐਮਾਗਾ ਜਾਤਰਮੋਮਕਲ
 ਨਗਿਰੇ ਜਾਨੁਸੁਰਦਸਾਮੁਹਿਰਦਭਿਰੇ ੧੯ ਨਗਰੀ
 ਜਿਹਿਜਿਹਿਤਿਯੋਧਾ ਤਿਤਿਤਿਮਦਨਰੂਪਅਦੇਖਾ
 ਮਾਧਨਮਰਬਮਿਧਕਰਿਜਨਾ ਜੇਗਨਜੇਗਿਰੂਪਅ
 ਨਮਾਨਾ ੧੯ ਨਿਰੰਬਰੂਪਨਬਾਸਕੁਤਾਨਾ ਦੇਤਿ
 ਰਸੁਤਾਨਿਧਤਿਮਨੁਮਾਨਾ ਨਿਰਪੇਕਤਾਇਓਜਬੈ
 ਜਾਗਾਤਾ ਮਹਾਧਨਬਧਰਬਿਗਬਿਖਿਆਤਾ ੨੦
 ਮਹਾਰੂਪਅਰੁਅਮਿਤਪ੍ਰਤਾਪੁ ਜਾਨੁਜਧੈਓਆਪਨਾ
 ਪੁ ਮਸਤਮਾਮਤੁਬੇਤਾਮੁਗਿਆਨਾ ਜਮਮਧੰਤੁ
 ਜਗਤਨਾਨਾ ੨੧ ਬੰਬਰੀਕੁੰਮਬੁਧੇਬਸਥਾ
 ਜਾਨਕਧਰਾਬੇਤਨਅਰੁਭੇਖਾ ਜਿਹਿਜਿਹਿਪ੍ਰਤਦ
 ਨਕਾਲਾ ਜਾਮੇਸੇਚਮਕਚਕੁਤਰਾਐਮਾਗਾ ੨੨
 ਸਦੇਆਗਾ ਮਾਨਭਰੇਸਰਸਾਨਧਰੇਮਠਸਾਚਕੇਅਮਿ
 ਸੇਲਤਿਸਾਇ ਲੇਤਰੇਜਿਹਤੀਠਧਰੇਨੀਫੇਰਿ
 ਰੇਗਿਰਜਾਤਪਠਾਏ ਸ਼੍ਰੀਮਫਿਰੇਜਨੁਮੇਲੁਹਿਰੇਇਹ
 ਭਾਤਗਿਰੇਜਨਦੇਖਨਾਏ ਜਮਹਿਰੇਸੇਓਮੈਨਾਧ
 ਰੇਗਿਰਿਕੁੰਮਧਰੇਨਓਠੰਤਓਠਾਏ ੨੩ ਸਦੇਆ
 ਮੋਤਤਜਨੁਸੁਧਾਸਰਸੁੰਦਰਕਾਮਕੇਜਨੀ

ਅਤਕੁਪਸੁਧਾਰੇ ਲਾਜਕੇਜਾਨਜਾਜਾਧਿਗਜਾਨੇ
ਤੀਹਹਿਲੇਤੁਕਾਰੇ ਹੰਥਿਚੁੰਕੰਡਭਗਿਓਕਾ
ਜਿਓਇਨਕੀਸਮਧੁਪੁਲਕਿਓਨਨਿਹਾਰੇ॥
ਪਾਰਬਥਾਨਕਿਜੁੰਬਨਥਾਨਕਿਕਾਲਕਿਵਾਲ
ਕਿਕਾਮਕਦਾਰੇ ੧੬ ਸਵੈਆ

ਤੰਤਰਭਗੇਕਿਓਤੰਜਗੇਅਤਮੰਤਰਭਗੇਚਖਚੀਨੀ
ਅਤਆਤੇ ਜੇਥਨਜੇਤਜਗੇਅਤਮੰਤਰਭਗੇ
ਗੇਮਦਮੇਮਤੁਆਤੇ ਗੰਗਮਾਥਕੇਫੁਲਗੁਲ
ਬਸੇਸੀਖਹੋਜੋਰਕਰਕਘਾਤੇ ਮਾਧੁਗੀਮੂਰਤਪੁੰ
ਚਮੂਰਤਭਗਤੀਹਹਿਲੇਤੁਕਾਰੇ ੧੭

ਸਵੈਆ ਪਾਨਚਥਾਇਸੀਗਾਰਥਨਾਇਸੁਗੰ
ਪਲਗਾਇਸਭਾਜਥਆਵੈ ਕਿੰਨਗਜੰਭੁ
ਜੰਗਚਰਾਚਰਦੇਵਅਦੇਵਦੇਓਥਲਿਜਾਵੈ॥
ਮੇਰਤਜੇਮੇਰਿਕੇਗਾਮਿਮਾਨ ਮੇਰਤਤਓਨਮਾ
ਸੁਖਪਾਵੈ ਵਾਰਹਿਧੀਰਅਮੇਲਕਚੀਰੀ
ਆਥਿਨੁਪੀਰਸਭੀਥਾਲੇਜਾਵੈ॥੧੮॥

॥ ੭੧੬੫ ॥ ਸਵੈ ਯਾ ॥ ਗੁਪ ਅਪਰ ਪਰੇ ਸਚ ਮਿਮ
 ਨ ਅਸੁਰ ਰਿਚ ਤੁ ਮਚ ਕਜਾ ਨਿਯੋ ॥ ਅਹ ਵਜੁ ਕੁਜਿ
 ਤੀ ਕੁਹੁ ਤੀ ਜਗ ਸਰਬ ਸੁਪੇ ਸਬ ਹੀ ਅਨਮਾ ਨਿਯੋ ॥
 ਰੇ ਸਬਿ ਰੇ ਸਨੁ ਜੀ ਤਿ ਜਪ ਬਕਿ ਤਿ ਚੰਦ ਵਰ ਸੋ
 ਰਿ ਸਿਭਾ ਨਿਯੋ ॥ ਰੇ ਵਨੁ ਇੰਦੁ ਗੋਪਿ ਨੁਗੋ ਬਿੰਦ ਨਿਸਾ
 ਕਰ ਚੰਦ ਸਮਾਨ ਪਛਾ ਨਿਯੋ ॥ ੭੧੬੬ ॥ ਸਵੈ ਯਾ ॥ ਚੰ
 ਪਤਿ ਰਗਿ ਰਿਸਾ ਭਈ ਚਕਿਤ ਭੁੰਮਿ ਅਕਸ ਦੁਹੁ ਪਹਿ
 ਚਾ ਨਿਯੋ ॥ ਜੁਪ ਸਮਾਨ ਲਾਇ ਜਗ ਜੋਧਨ ਬਿਪਨ ਬਸੁ
 ਬਾਣੀ ਅਨੁਮਾ ਨਿਯੋ ॥ ਸੁਗਮਾਨ ਲਾਇ ਰਿਨੈ ਤਿਤ
 ਚੰਦ ਸੁਹੁ ਪਨਿਸਾ ਪਹਿ ਚਾ ਨਿਯੋ ॥ ਗਨਿਯ ਹਿਰ ਵਸਵ
 ਨਿਯ ਹਿਸਾ ਵਭਵ ਨਿਯ ਹਿਭ ਕੁਭ ਲੋਮਨੁਮਾ ਨਿਯੋ ॥
 ੭੨੦੧ ॥ ਕਾਗਿ ਪ੍ਰਯਾਤ ਚੰਦ ॥ ਬਿਤੇ ਬਰਖ ਦ੍ਰੈ ਅਸਟਮਾ
 ਸੰਸਮਾਨੀ ॥ ਭਯੋ ਸੁਪ੍ਰੰ ਸੁਬੰ ਰਿਖਾ ਨਿਯੋ ਨੀ ॥ ਜਪੈ ਹਿੰਗੁ
 ਲਾ ਪਿਗੁ ਲਾ ਪਾਛਿ ਰੇ ਵੀ ॥ ਅਨੰ ਸੁਛ ਪਾ ਅਤ੍ਰਧੀ ਅ
 ਭੇ ਵੀ ॥ ੭੨੦੧ ॥ ਜਪਿਯੋ ਤੇਤਲਾ ਸੀਤਲਾ ਖਗ ਪਾਣੀ ॥
 ਭੁਮਾ ਭੈਰਵੀ ਭੀ ਮਹੁ ਪਾਭ ਵਣੀ ॥ ਚਲਾ ਚੰਦ ਲਾਸਿ ਪਾਣ
 ਮਾਣੀ ਮਾਝੰਤੀ ॥ ਹੁਹੁ ਹੁਹੁ ਸੰਝ ਲਾਝੁ ਲਾਝੁ ॥ ੭੨੦੨ ॥
 ਅਦਾ ਅਟਹਾ ਸੰਛਟਾ ਛੁਟਕੇ ਸੀ ॥ ਅਮੋ ਉਧ ਪਾਣ
 ਨ ਮੇਕੁ ਰਭੇ ਸੀ ॥ ਸਿਸਮਾ ਲਾਝੁ ਛਲਾ ਸੈਦ ਪਤੀ ॥ ਭਜੈ ਸ
 ਤ੍ਰੁਗੁ ਰੰਪੁ ਛਲੀਤ ਮਤੀ ॥ ੭੨੦੩ ॥ ਅਦਿ ਪਤੰ ਅਥਾਧੀ
 ਮਹੁ ਪਰ ਜੈ ॥ ਮਹਾ ਜੇਤਿ ਜੁਲਾ ਕਰਾ ਲੀ ਬਿਰਾਜੈ ॥ ਭੁਮੈ

੩

ਦਸਪੁਸਦੰਸੈਸ'ਪਸ'ਪੀ॥ਭਜਿਯੋਪਨਦੁਗਾਂਸੰਜੁ
 ਗੁ'ਅਗਾਧੀ॥੧੨੦੪॥ਸੁਨੇਉਸਤਤੰਭੀਭਵਨੀਕ੍ਰਿਪਲ
 ॥ਅਪੀਉਗਧਵੀਆਪੁਕੁਪੀਗਿਸਾਲੀ॥ਰਏਐਥਪੀਵੈ
 ਅਭੰਗੀਸੁਭੰਗੀ॥ਪੁੰਗੀਆਪੰਜਨੁਲੇਹੰਸੁਭੰਗੀ॥੧੨੦੫॥
 ॥ਜਥੈਸਾਤਸਾਪੀਸੁਭੰਅਸਤਪਏ॥ਉਘਾਗਿਸ
 ਚਮੁਕੰਠਸੀਸੰਭੁਅਏ॥ਲਾਖਿਐਸਬਰਵੰਪ੍ਰਭਾਵੰ
 ਪਗੀ॥ਅਜੇਨੀਅਜੈਬੇਰਬਿਰਿਆਬਿਚਗੀ॥੧੨੦੬॥
 ॥ਗਿਹਸਤ੍ਰਾਜਥੈਸਤਅਸਤੰਅਪਗੀਪਥੈਅਨਭਵੰ
 ਬੇਰਬਿਰਿਆਬਿਚਗੀ॥ਪਥੈਸਬਬਿਰਿਆਜਿਤੰਸੁ
 ਬਰੇਸੀ॥ਜਿਤੰਸੁਰੇਸੀਸੁਅਸਤੰਨੇਸੀ॥੧੨੦੭॥ਪਥੈ
 ਕਗਰੰਦੇਸਰੇਸੀਅਪਗੀਕਰੰਅਨਿਕੈਬੇਰਬਿਰਿ
 ਯਾਬਿਚਗੀਜਟੀਚੰਡਮੁੰਡੀਤਪੀਬ੍ਰਹਮਚਗੀਸੁ
 ਪੀਸੁਵਗੀਬੇਰਬਿਰਿਆਬਿਚਗੀ॥੧੨੦੮॥ਓਕਰੰ
 ਸਬੈਰੇਸਰੇਸੰਨੇਸੀ॥ਬੁਲਾਏਸਬੈਮੰਨਿਮਾਨੀਸੁਬੈ
 ਸੀ॥ਜਟਪਯਜੇਤੇਕੁੰਦੇਖਿਪੇਯੋ॥ਬੁਲਾਵੈਤਿਸੈਨ
 ਬਭਾਖਿ॥ਬੁਲੇਯੋ॥੧੨੦੯॥ਫਿਰੰਸੁਬਰੇਸੰਨੇਸੀਬੁਲ
 ਵੈ॥ਮਿਲੈਸਤਿਸੈਚੰਡੀਛਿਨਵੈ॥ਪਥੈਪਤ੍ਰਏਕੰ
 ਰਿਸਾਏਕਪਾਵੈ॥ਜਟੇਸੁਗੀਦੰਡੇਸੁਗੀਦੁੰਦੁੰਬਲਾਵੈ॥
 ੧੨੧੦॥ਗਚਿਯੋਜਗਿਯਾਜੰਚਲੇਸੁਬਜੰਗੀ॥ਜਤੰਲੇ
 ਰੁਤੇਬੁਛਬੈਸੁਭੰਗੀ॥ਕਰੰਕਰੰਕਰੰਨਹਿਛੇਈ॥
 ਰਚੰਜਗਿਯਾਜੰਚਲੇਸੁਬਕੋਈ॥੧੨੧੧॥ਫਿਰੰਪਤ੍ਰਸ

ਰਬੰਤਰੇਸੰਅਪਗੀਜੁਰੇਸੁਬਰਜਾਨਿਪਰੰਤਰੀਜਰੰਲੋ
 ਹੁਤੇਜਗਿਮੇਜਟਾਧਗੀਮਿਲੈਰੇਸੁਭੰਤਰੇਖਤਗੀ॥
 ੧੨੧੧ ਜਰੰਲੋਹੁਤੇਜਗਿਮੇਜਗਿਸੁਸਧੋਮਿਲੈਮੁਖੰਬਿ
 ਭੁਤਲੰਗੋਟਬੰਧੋਜਟਾਸੀਸੁਧੇਨਿਹਰੇਅਪਗੀਮਹਾਜੇ
 ਗਧੇਸੁਬਿਰਿਯਾਬਿਚਰੀ ਜਿਤੇਸੁਬਭੁਮੈਬੁਲੈ
 ਸੁਬਰਜਾਨਹੁਚੰਕ੍ਰਮੇਰਣਨੀਸਾਣਬਜਾਮਿਲੇਰੇਸ
 ਰੇਸਾਨਅਨੇਕਮੰਤੀ॥ਕਰੈਸਾਧਨਜੋਗਬਜਤਤੰਤੀ॥੧੨੨
 ੧੨੨ ਜਿਤੇਸੁਬਭੁਮਾਬਲੀਮੰਤੀਅਏ॥ਤਿਤੇਸੁਬਪਧੰਸ
 ਨਬੰਬੁਲਾਏ॥ਰੇਏਤੰਤਿਨੇਕਭੋਜਨਅਧਾਰਨੀਲਾਜੀ
 ਪੇਖਿਰੇਵਾਬਲੀਮੇਨਿਮਾਨ ੧੨੨੫ ਕਰੈਬੈਠਿਕੈਬੈਰਥਿ
 ਰਿਯਾਬਿਚਰੀ॥ਪ੍ਰਕਸੈਸਬੈਆਪੁਆਪੰਪ੍ਰਕਗਾਟੇਗੋਟੰਗ
 ਲਗੀਮੁਖੰਮੁਖਿਆਪਿਯਾਯੀਸੁਨਿਯੋਕਾਨੋਤੇਮਰੇਅੰਖਿ
 ਆਖੀ॥੧੨੨੬ ਪ੍ਰਕਸੈਸਬੈਆਪੁਆਪੈਪੁਰਣੀਗਹੈ
 ਰੇਸਰੇਸਾਣਬਿਰਿਯਾਸੁਰਣੀਕਰੈਤੰਤਿਤੰਤੀਸੁਬਿ
 ਰਿਯਾਬਿਚਰੀ॥ਨਿਭੈਚਿੰਤਰੈਕੈਮਹਤਸਟੰਗ ੧੨੨੭
 ੧੨੨੮ ਜਗਤੰਗੀਭਗੀਭੰਗੁਯੀਕਰਧਗੀਸਗੀਮੁਭੁ
 ਯੀਮੁਰਗਗੀਫਣੀਅੰਗੁਗਾਣੀ॥ਰਿਵਰਣੀਰਗਣੀ
 ਭਾਂਡੀ॥੧੨੨੯ ਤਿਭਗਿਯੰਜਕਿੰਸੁਬਣੀ॥ਗਧੁਬਿੰ
 ਸਿਧਿਯੰਚਰਣੀ॥ਅਕਲੰਕਸੁਬੰਨਿਮੋਲੀ॥ਧਨਮਧੇਸੰ
 ਪੇਚੰਚੰਲੀ॥੧੨੩੦ ਅਸਿਪਣੀਮਣੀਲੋਕਯੀਸੁਖਰ
 ਗਣੀਹਰਣੀਸੋਕਯੀ॥ਰੇਖਤੀਸਤੀਉਧਗੀ॥ਅਨਛੇਰਭੇ

Digitized by Panjab Digital Library : www.panjabdigilib.org

ਸੰਮੇਰੀ ਸੁਖੰ ਜਗਤਾ ਯੀ ਨਿਤੁ ਛਾਪਾਪਾ ਸੁੰਧਾ ਯੀ ਜੈ
 ਕਾ ਲਿਖੰਗ ਤੀ ਸਤੁ ਟੀ ॥ ਉਂਧਰੰ ਭੰਭੰ ਕੂ ਟੀ ॥ ੧੨੨੧ ॥
 ਜੈ ਮਾਈ ਗਈ ਬੇਰ ਟੀ ॥ ਅਨ ਛਿਰ ਭਿਰ ਖੇਰ ਟੀ ॥
 ਭੈਰਵ ਟੀ ਸਰਬੰ ਸੰਤ ਟੀ ॥ ਜੈ ਰਤਾ ਮਾਤਾ ਕ੍ਰਿਪ ਟੀ ॥ ੧੨੨੨ ॥
 ॥ ਮਾਚਕਾ ਕੁੰਦਾ ॥ ਅੰਛਿਕ ਤੋਤਲਾ ਸੀਤਲਾ ਸਕਣੀ
 ॥ ਸਿੰਧੁ ਗੀ ਸੁੰਪ੍ਰਭਾ ਸੁੰਭੁ ਮਾਡਕਣੀ ॥ ਸਾਵਨਾ ਸੰਭਗੀ ਸਿੰਧੁ
 ਲਾਤੁ ਖਹੀ ॥ ਸਿੰਧੁ ਜਾ ਸੰਭਲਾ ਸੁੰਪ੍ਰਭਾ ਦੁੰਧਗੀ ॥ ੧੨੨੩ ॥
 ॥ ਭਵਨ ਭੈਰਵੀ ਭੀਤਲੀ ਭੈਰਵਲਾ ॥ ਟਕਣੀ ਝਕਣੀ
 ਸਕਣੀ ਸਿੰਧੁ ਭਲਾ ॥ ਦੁੰਧਾ ਦੁੰਭਿਖਾ ਦੁੰਕਟਾ ਦੁੰਧਗੀ ॥ ਕੰ
 ਪਿਲਾ ਜੰਪਿਲਾ ਹਿੰਗੁਲਾ ਭੈਰਵੀ ॥ ੧੨੨੪ ॥ ਚਿੰਤਣੀ ਰਾ
 ਪਣੀ ਚਰਣੀ ਚੰਛਣੀ ॥ ਹਿੰਗੁਲਾ ਪਿੰਗੁਲਾ ਗੰਧੁ ਬਾਜੰਛ
 ਟੀ ॥ ਬ੍ਰਹਮਣੀ ਚਰਮਣੀ ਧ੍ਵਪਣੀ ਪ੍ਰਸਣੀ ॥ ਖੜਗਣੀ
 ਗੜਗਣੀ ਮਛਲਣੀ ਸੰਪਣੀ ॥ ੧੨੨੫ ॥ ਭੀਮਾ ਸਤ੍ਰਾ
 ਹਿੰਗੁਲਾ ਕਰਤਕੀ ॥ ਸੁੰਪ੍ਰਭਾ ਅੰਛਿਰ ਅੰਧਾ ਸਰਤਕੀ ॥ ਗੰ
 ਗਣੀ ਹਿੰਗਣੀ ਹਿੰਗਲੀ ਪਿੰਗੁਲਾ ॥ ਚਿੰਕਣੀ ਚਿਕਟਾ
 ਰੁਪਟਾ ਚਵਲਾ ॥ ੧੨੨੬ ॥ ਅੰਛਿਰ ਅੰਭਿਰਾ ਅਸਿ
 ਤਾ ਅਧਗੀ ॥ ਅੰਕਟਾ ਅੰਛਟਾ ਅਖੰਡਾ ਅਪਗੀ ॥ ਅੰਜਨੀ
 ਅੰਥਕਾ ਸੰਕਣੀ ਪਾਰਣੀ ॥ ਅਗ੍ਰਿਹੰ ਪਾਰੰ ਜਗਤੁ ਉਪਰ
 ਟੀ ॥ ੧੨੨੭ ॥ ਅੰਜਨੀ ਗੰਜਨੀ ਸੰਕਣੀ ਸਤਿਤਲਾ ॥ ਸਿੰਧੁ ਗੀ
 ਸਪ੍ਰਗਾ ਸਸਾ ਤੋਤਲਾ ॥ ਸੰਭਗੀ ਭੰਭੀ ਜੰਭਗੀ ਅਕਿਟਾ ॥
 ਰੋਸਲਾ ਦੁੰਭਿਖਾ ਦੁੰਕਟਾ ਅੰਮਿਟਾ ॥ ੧੨੨੮ ॥ ਭੈਰਵੀ ਭੈਰਵ

ਤੁਹਾਭਾਨਵੀ॥ ਤਿਭੁਟਾਚਰਪਟਾਚਵਰਾਮਾਨਵੀ॥ ਜੋ
 ਬਨੰਜਭਗੀਜੈਕਗੀਜਾਇਪਾ॥ ਤੇਤਲਾਤੁੰਦਲਾਦਲੀ
 ਕਾਇਕਾ॥ ੧੨੩॥ ਭੀਮਣਾਨਿਭੁਮਾਭਾਵਨਭੈਭਗੀ॥ ਬ
 ਰਬੁਧਿਮੰਦਾਤਣੀਸੁੰਦਣਫੈਕਗੀ॥ ਤੁੰਕਟਤੁੰਭਿਰਾਤੁੰ
 ਧਰਾਤੁਮਰੀ॥ ਅੰਤਦਾਅਭੁਟਾਅੰਜਟਾਅਭਿਰੀ॥ ੧੨੪॥
 ੪॥ ਤੇਤਲਾਅੰਤਲਾਸੰਤਲਾਸਾਵਾ॥ ਭੀਮਭੈਭ
 ਗੀਭੁਤਲਾਭਾਵਾ॥ ਸੁਕਣੀਸਕਣੀਝਕਣੀਕਾਕਿਭ
 ॥ ਕਿਕਣੀਕਾਇਕਾਜਾਇਪਾਜੈਮਿਭਾ॥ ੧੨੪੫॥ ਠਿਗੁਲਾ
 ਠਿਗੁਲਾਪਿੰਗੁਲਾਪਾਸਣੀ॥ ਸਤਣੀਅਸਤਣੀਸੁਲ
 ਣੀਸਾਸਣੀ॥ ਕੰਨਿਕਾਅੰਨਿਕਾਪੁਨਿਕਾਧੈਭੁਗੀ॥ ਸਕੁਕ
 ਸਕੁਕਭਕੁਕਾਜੈਕਗੀ॥ ੧੨੪੬॥ ਫਿੰਗਣਾਪਿੰਗਣਾਜਿੰਗ
 ਣਾਜਾਇਪਾ॥ ਜਿੰਗਣੀਭੰਗਣੀਗੋਂਗਣੀਕਾਇਪਾ॥ ਚੰਚ
 ਣਾਚਵਣਾਚਾਚਾਚਿਤਾ॥ ਤੇਤਮਾਭਿੰਭੁਮਾਛੰਤਣੀ
 ਚਿਕੁਤਾ॥ ੧੨੪੭॥ ਦੰਤਲਾਦਮਣੀਦੁਕੰਟਾਦੁਕੁਮਾ॥
 ਛੁਪਿਤਾਨਿਰਕਾਨਿਰਿਖਾਨਿਭੁਮਾ॥ ਕੰਦਿਕਾਚੁਕਿਕਾ
 ਚਾਧਿਕਾਚਾਪਣੀ॥ ਚਿਕੁਣੀਚਵਣੀਚੰਪਿਲਾਜਾਪਣੀ
 ॥ ੧੨੪੮॥ ਬਿਸਨਪਦਭੰਗਪਰਜਾ॥ ਕੈਸੈਕੈਪਾਇਨੁਪ੍ਰਭ
 ਉਚੰਗੀਜਾਨੁਕਨਿਪਟਾਘਟਘਟਅੰਮਿਤਾਸੰਪੁਟ
 ਸੁਪਟਬਿਚੰਗੀਮਨਮਧੁਕਗਹਿਚਰਣਕਮਲਨੁਪਰ
 ਤੈਮਨਮਤਗੁਜੰਗੀ॥ ਬਚਕਿਪਤੇਮਤਪਿਤਕੁਲਚੋ
 ਰਹੁਕਲੀਉਧੰਗੀ॥ ੧੨੪੯॥ ਬਿਸਨਪਦਾਕਾਣਾ॥ ਤਰਿ

ਨਰੇਹਸਫਲਕਹਿਜੋਨੈ॥ਜੰਦਿਨਜਗਤਮੰਤ੍ਰਪ੍ਰਭਾਇ
 ਤੁਝੈਉਹਿਬਿਜੈਬਰਦਨੈ॥ਤਰਿਨਸਸਤ੍ਰਅਸਤ੍ਰਕਟ
 ਬੰਧੰਚੰਦਨਚਿਤ੍ਰਲਗਾਉ॥ਜਾਕਹੰਨੇਤਨਿਗਾਮਕਹਿਥੋ
 ਲਤਤਾਸੁਸੁਬਜਾਬਧੰਭੁ
 ਅੰਤਗਾਮੀਅਭੈਭਵਨੀ॥ਅਤਿਯੋਨਿਗਖਿਪ੍ਰੇਮਪ
 ਸੇਕੰਚਿਤਕੀਬਿਥਪਛਾਨੀ॥ਅਪਨਭਗਤਜਾਨਭਵ
 ਖੰਡਣਅਭੈਸੁਪਦਿਖਯੋ॥ਚੰਕ੍ਰਿਤਹੋਧੇਖਿਮੁਨਿਜਨ
 ਨਸੁਸਬਕੀਕ੍ਰਿਅਹਿਗਨੀ॥ਜਾਤਨਮਧੁਕੀਟਰਕਹੰਖਡਿ
 ਯੋਸੁੰਤਨਿਸੁੰਭਸੰਘਗੋਸੇਈਕ੍ਰਿਪਨਨਿਰਨਲਗੇਜ
 ਗਦਾਹਿਨਹੰਯਮਗੋਜਾਤਨਬਿੜਲਾਛਚਿਛੁਦਿਕ
 ਖੰਡਨੁਖੰਡਉਡਾਏ॥ਧੁਲੀਕਸਟਪ੍ਰਮੁੱਲੇਚਨਕੋਮੰਸ
 ਨੁਗੀਧਜਾਏ॥ਸਾਮਸਿਲਾਕਿਸੁਨਚਿਸੁਨਦਿਕਕਲ
 ਕ੍ਰਵਲਾਹਿਕੁਟੋਕੋਟਿਉਪਾਇਧਾਇਸਭਧਕੇਬਿਨੁ
 ਤਿਹਭਜਨਨਛੁਟੇ॥
 ਭਿਤਪਾਨਕ੍ਰਿਪਾਨਉਜਿਯਾਗੀ॥ਜਾਤਨਇੰਦ੍ਰਕੋਟਿਕਈ
 ਖੰਡੇਬਿਸੁਨਕ੍ਰੋਧਤ੍ਰਿਪੁਰਗੀ॥ਜਾਕਹੰਮਥੇਚਰਿਮੁਨਿਜ
 ਨਸਬਸੇਵਤੀਯਾਨਲਗਾਏ॥ਤਸੁਤਮਾਮਕ੍ਰਿਸੁਨ
 ਕਈਕੋਟਿਬ੍ਰਹਮਉਪਾਇਮਿਟਾਏ॥ਅਨਭਵਗੁਪਸੁਗੁਪ
 ਅਗੀਜਨਕਹੰਕਵਨਬਿਪਿਗੈਯੋ॥ਜਿਹਵਾਸਹਸਰਦ
 ਤਗੁਨਬਾਕੀਕਬਜਿਹਵੇਕਬੰਤਯੋ॥ਭੂਮਿਅਕਾਸ
 ਪਤਮਾਵਨਕਹੰਚੰਦੁਖੰਡਬਿੰਡੋ॥ਜਗਮਗਜੋਤਿਤੋ

ਸੁਖਅਜਗਅਮਰਪਦਪ੍ਰਭਾ ੨੨੫
 ਸੁਖਅਜਗਅਮਰਪਦਪ੍ਰਭਾ ੨੨੫
 ਪਾਨਕ੍ਰਿਪਾਨੀ॥ਜਾਤਨਾਛਕਿੰਕਿੰਨਰਅਸੁਗ

ਤਰੁਤਲਮੈਖੰਡਨਐਬੰਮੰਡੇ

ਜੈਜੈਗੁਪਅਗੇਖਅਪਗਾਜ

ਸੁਪਾਇਭੁਨੀਐਜੰਤੰਤੰਭੀਖਕੋਸਿਵਦ੍ਵਗਾਜਸੁਪਾ
ਇਲਾਗਿਯੋਨਿਸੇਸਹਿਕਮਿਸੁਨਏਕਾਰੇਵਤੋਸਸ
ਹਸੁਭੈਰਗਜਸੁਪਾਇਅਨੇਕਾਕ੍ਰਿਸਨਰਾਮਭਏਕਿਤੋ
ਪੁਨਿਕਾਲਪਾਇਬਿਹੰਨਾਕਾਲਕੋਅਨਕਾਲਕੋ
ਅਕਲੰਕਮੁਗਤਿਮਾਨਾਜਸੁਪਾਇਭਯੋਸਬੈਜਗੁ
ਜਸੁਪਾਏਬਿਲਾਨਾਤਾਹੋਭੈਅਬਿਚਰਮਤਕੁਰਗ
ਤਰਕੰਹਿਨਜਾਨ

ਨਹਗਿਜਾਨਿਕਹਿਨਲੇਤਾਤੈਭੋਗੈਸੈਪਰਿ

ਯੋਪਸੁਜਿਹੰਮੋਹਬਧਅਚੇਤਾਗਮਕ੍ਰਿਸੁਨਰਾਮੁ
ਲੋਕਉਠਿਲੇਤਨਿਤਿਪੁਤਿਨੰਭੀਕਹੰਵੈਅਬ
ਜੀਅਤਜਗਮੈਕਹਤਿਨੂੰਕੋਗਾਉਤਾਸੁਕਿਯੋਨ
ਪਛਨਹੀਜੈਹੋਇਹੈਅਬਹੈਨਿਫਲਕਹੰਭਜ
ਤਪਹਨੰਤੋਹਿਕਛੁਛਲਯੈਤਾਸੁਸੇਵਹੁਜਾਸੁਸੇ
ਵਤੋਹੋਪ੍ਰਗਨਕਾਮਾਹੋਹਿਮਨਸਾਸਕਲਪ੍ਰਗਨ
ਲੇਤਜਕੋਨਾਮ

ਇਹੰਬਿਧਿਕੀਨੀਜਬੈਬਡਾਈਗਏਵੇਦਰਿਅ
ਲਾਤਿਹੰਉਪਗ੍ਰਹਲਪ੍ਰਗਖਸਰਾਈਆਪੁਨਮਿ
ਲੇਏਬਿਅਰਸਨਭਿਯੋਸਿਧਕਰੀਅਸਵਗੀ
ਲੀਨਛਤਲੰਕੁਰਕੁਰਤਨੰਚਤਗੁਣਵੈਤਾਗੀਏ

ਮਕਤਾਸਤਛਟਾਸਸਤਨਕੀਬਜਤਤੋਡਾਅ
 ਧਗਾਨਿਸਤਤਤੁਤਪ੍ਰੇਤਨਨਾਥਿਪਿਡਹਕਤਫਿ
 ਰਤਥਿਤਗਾਕੁਹਕਤਫਿਰਤਕਕਉਣੀਕੁਰਤਡ
 ਹਰਤਕਠਿਨਮਸਨਘਹਰਤਗਗਨਮੇਘਗਿਥਿ
 ਰਹਲਤਥਿਡਰਤਥਿਮਥਿਵਨ
 ਕਛਬਰਮੰਗਹੁਪੁਤਮਿਨੋਭੁ
 ਤਭਵਿਖਨਹੀਤੁਮਹੀਸਸਾਚਰਿਤਹਮਜਨੋਜੀ
 ਬਰਾਨਚੋਸੋਮੰਗੀਸਬਹਮਤੁਮੈਰਿਵਗਾਕੰਚ
 ਨਰਤਨਬਜਮਕਤਛਲਲੀਜੈਸਕਲਸੁਪਗਾਸਥ
 ਹੀਪੜ੍ਹੇਬੇਰੇਥਿਰਿਯਾਥਿਪਿਸਬਹੀਸਸਤ੍ਰਲ
 ਭੂਸਥਹੀਰੇਸੋਗਕਰਿਅਪਨਅਪਨੇਮਤਹਿ
 ਲਾਭੀਕਹਿਤਥਾਸੁਭਈਲੇਪਚੰਡਿਕਤਾਸੁਮਹ
 ਬਰੈਕੋਅੰਤੀਯੈਨੁਹੈਗਈਆਪੁਪਹਿਸਿਘਅ
 ਗੁੜ੍ਹਿਤੁਹੈਕੈ ॥੨੫॥ ॥੨੫॥ ॥੨੫॥ ॥੨੫॥ ਪਰ
 ਸਤਰਤਰਵਰਕੇਫਿਰਿਅਏਆਵਤਬੀਰੇਸ
 ਰੇਸਨਤੋਮਾਨੁਖਭੇਜਿਬੁਲਾਏਨਿਪੋਕਰੁਪਥਿਲੇ
 ਕਿਸਭੇਭਟਚਕਿਤਚਿਤਥਿਸਮਾਏਅਸੋਕਥ
 ਹਿਲਖੇਨਹਿਰਜਾਜੈਸਕਅਜੁਲਖਾਏਚਕਿਤਭ
 ਈਗਗਨਕੀਬਲਾਗਨਉਡਗਨਥਿਰਮਾਏਇਮਿ
 ਣਿਮਿਮੇਘਬੁੰਦਜਿਯੋਰੇਵਅਮਰਪੁਰਧਬਰਖਾਏ
 ॥ਜਾਨੁਕੁਜਬਨਬਨੁਹੈਨਿਕਸੇਧਸਿਧਅਨੁਵਏ॥

ਜਨਕਧਰਿਨਿਡਬਸੁਧਾਪਰਕਾਮਕਲੇਵਰਾ
 ਏ॥ ਭੁਪਤਿਪਰਮਗੀ
 ਅਨਜਬਪਯੋਮਨਬਚਕਰਮਕਠਿਨਕਰਤਕੇ
 ਜੈਕਰਿਯਿਅਨਲਗਯੋਕਰਿਚੁਨਿਆਸਕਠਨ
 ਪੁਸਾਧਿਓਦਰਸਨੁਦੀਓਭਵਨੀ॥ਤਤਢਿਨ
 ਪਰਮਗਿਆਨਓਧਦੇਸਿਓਲੋਕਚਤਰਦਸਰਾ
 ਨੀ॥ਤਿਓਢਿਨਸਰਬਸਾਸਤ੍ਰਪੁਓਚਰੇਤੰਤਅ
 ਤੰਤਪਛਾਨਾਅਵਰਅਤੰਤਸਭੋਕਰਿਜਾਨੇ
 ਕਤੰਤਠਹਰਨਾਅਨਭਵਜੇਤਅਨੁਪਪ੍ਰਕਾ
 ਸੀਅਨੁਦਰਨਾਦਬਜਾਇਓ॥ਦੇਸਿਓਦੇਸੇ
 ਜੀਤਗਜਨਕਹਸੁਭਟਅਭੈਪਦਪਾਇਓ॥
 ॥੧੨੫॥ਥਿਸਨਪਦਾਪਰਜਾਅੰਸਅਮ
 ਰਪਦਕੁਪਾਇ॥ਦੇਸਅਓਰਿਓਧਿਦੇਸਭੁਪਤਜੀ
 ਤਲੀਨਬਲਾਇ॥ਭਾਂਤਿਭਾਂਤਿਬਰੇਗੁਮਾਨਸਾ
 ਨਸਰਬਬਜਾਇ॥ਚਓਪਚਓਪਚਲੋਚਮੁ
 ਪਤਚਿਤਚਓਪਬਦਾਇ॥ਅੰਨਅੰਨਸਭੋਲਗੇ
 ਪਗਭੁਪਕੇਜੁਰਗਾਇ॥ਆਵਆਵਸੁਗਾਵਸੇਰ
 ਹਿਲੀਨਕੈਠਲਗਾਇ॥ਹਿਰੀਰਸੁਬਾਜਦੇਗ
 ਜਗਜਲੋਪਹਿਰਾਇ॥ਸਾਧਦੇਸੰਨੁਮਾਨਕੋਕਰਿ
 ਲੀਨਚਿਤਚਰਾਇ॥੧੨੫੬॥ਥਿਸਨਪਦਾ
 ॥ਕਾਫੀ॥॥ਇੰਮਕਰਿਦਾਨੁਦੇਸੰਨਮਾਨਾ॥ਭਾਂਤਿ

ਤਾਂਤਿਬਿਮੋਤੁਪਤਤੁਪਿਬੁਧਿਨਿਧਾਨਾ। ਤਾਂਤਿਤੰਤਿ
 ਨਸਾਜਦੇਬਰਬਾਜਾਭਿਗਜਗਜਾ। ਅਪਨੈਕੀਨੇ
 ਨਿਪਨਕਰਅਜੁਸ੍ਰੀਨਿਪਗਜਾ। ਲਾਲਜਾਲਪ੍ਰਵ
 ਲਥਿਰੰਮਹਿਰੀਸ਼ਅਨੰਤਾ। ਲਲਲਲਲਲਲਲਲਲ
 ਸਿਅੰਦਨਦੇਕਦੇਕਮਿਲੰਤਾ। ਮਹਿਰੁਪਤਤੁਮਿਦੇਇ
 ਕਕੀਨਜਗਬਜਾਇ। ਤਾਂਤਿਤੰਤਿਮਭਾਬਨਾਇਸੁ
 ਬੈਠਕੁਪਤਿਅਇ। ੧੨੫੧। ਬਿਸਨਪਰਾ।
 ॥ ਇਕਦਿਨਿਬੈਠੇਮਭਾਬਨਾਇ। ਬਡੇਬਡੇਢਰੀਬ
 ਸੁਧਾਕੇਲੀਨੇਨਿਕਦਿਬੁਲਾਇ। ਸੁੰਨਿਇਤੰਤਿ
 ਸਰਬਜਟਧਾਰੀਦਿਸਦੇਸਤੇਅਏ। ਨਾਨਾਤਾਜਟ
 ਨਕਾਂਧਾਰੇਅਰੁਪੁਖਿਤੁਤਲਗਾਏ। ਬਲਕ
 ਲਅੰਧਾਰੀਰਪੁਨਾਬਸੇਤੰਤਿਮਿੰਗੁਪਤਦੇਖਿ
 ਲਜਾਏ। ਮੁਦਤਨੇਤੁਓਰਧਕਰਓਪਤੁਪਰਮਕ
 ਢਨੀਕਾਢੇ। ਨਿਸਰਿਨਿਜੀਧਿਓਕਰਤਰਤਾਏਮ
 ਹਮੁਨੀਸਰਆਢੇ। ੧੨੫੨। ਬਿਸਨਪਰਾ। ਧੰਨਾ
 ਮੇਰੀ। ਕੇਤਮਹਮਕੇਪੁੰਦੇਓਦਿਖਾਢੇ। ਨਤਰਜਿ
 ਤੇਤਮੇਰੇਜਟਧਾਰੀਸਤਰੀਜਟਾਮੁਡਾਢੇ। ਸੁੰਨਿਜੇਰੀ
 ਜੇਜੇਗਜਟਨਕੇਰੀਤਰਿਕਢੁਕੇਈ। ਤਓਰਿ
 ਧਿਆਨੁਢਰਿਰਗਰਗਤੇਰੀਪਨਮਾਗੇਕੇਈ। ਜੇ
 ਕਰਮਹਾਂਤਤੁਕਓਚੀਨੇਪਰਮਤਤਕੁਪਾਢੇ। ਤ
 ਬਰਮਮਨੁਸਾਧਮੁਨਿਬੈਠੇਅਨਤਨਕੇਜਨਪਾਢੇ

ਅਸੁੰਨੇਤੰਤਿਦੇਸਦੇਸਮਨਅਤੇਤੰਗੀਸਰਬਬੁਲਾਢੇ

॥ ज़ाबरी गुपे खनडी ज़ानी औ मराना आर दैखरा
 छिछि ज़िनुअउे खरेखनडी मेरउे खविखे बिछि
 आछिछि ॥ १२५८ ॥ १२९ ॥ मांगगा ज़िजे जिनमे
 उउे मिआनो ॥ पारमपगंभउउे वेवेउे भगुपुगवर
 विभानो ॥ मउडी मीमनि आछि बरि ज़ेगे छि विवि
 मैगिबखनो ॥ ज़िजे गुगुरा मेरीता अछि मककु
 नजानो ॥ मुनीउे भगजगजत के जेउे मखरनघ
 खानो ॥ मोमरंउे बखउे वेवर ॥ मउडी अ
 अंतभानो ॥ ज़नकुपगंभ अंभिते निरमे भगम
 गमभानो ॥ ज़िजे बरनउे अउे भुखउे मेमे मउडी
 भानो ॥ १२६० ॥ मेरडी ॥ ज़िगी ज़ेगु ज़रन मेनडी
 ॥ बुमि बुमि मउउे कपय रिप रिबर देवमभुभन
 भाडी ॥ ज़िजे भंगउे कउे ज़ाने पारमगि अलकउे
 दै ॥ उबअउे कठिं मनुगखे रर रर भउतय
 दै ॥ बगउे छिछि छिउे ज़िछि छिउे गेबन मेरीनति
 दामा ॥ भनउे गपरा पगडी मेमेनडी छिछि छि
 मगा ॥ अमिबपुपंछि रिखा छिउे गजगजने ज़ेके
 गा ॥ उमजी अलखाउे ज़िउे मभा छिआभा छिआउे
 मेनछेगा ॥ १२६१ ॥ मेरडी ॥ छिखि ज़ेगु तउे खरि
 खादै ॥ नानंति जटा विबुउत खन मेनडी निबाम
 रंगाछे ॥ ज़िबतबम ज़ेगु रेपा छि अंछि मरा

ਬਸਤਬਨ। **ਕੁੰਤਰ** ਸਰਾਧੁਰਿ ਸਿਰਮੇਲੁ ਤਰੇਖੇ ਸਮ
 ਫਿਤੁ ਮਹੀਮਨ। **ਦਾਦਰ** ਮੀਨ ਸਰਾਤੀ ਰਬ ਮੇਰ ਰਿਓ
 ਕਰਤ ਇਸਨਾਨ। **ਧਿਆਨ** ਬਿਨੁ ਕਲਬ ਕੀ ਬਕਲ
 ਵਤਤਿ ਨ ਕਿ ਅਜੇ ਗੁਪਤਾਨ। ਜਿਸੇ ਕਸਟ ਠਗ
 ਨ ਕਰੰਠਾਟਤ ਐਸੇ ਰਹਿਤ ਕੀਜੈ। **ਤਬ** ਮੀਮਰਾ
 ਗਿਆਨ ਕੇ ਜਾਨਾ ਪਰਮਿਥ ਭਿਖਾਰੀ ਜੈ। ੧੨੬੧
ਸਾਗਰ। ਸੁਨਿ ਸੁਨਿ ਐਸੇ ਬਚਨ ਸਿਆਨੇ। ਓਠਿ
 ਓਠਿ ਮਹਾਬੀਰ ਪਾਸ ਕੇ ਪਾਇਨ ਸੇਲ ਪਟਾਨੇ।
 ਜੇਜੇ ਤੇ ਮੂਰੁ ਅਗਿਆਨੀ ਤਿਨ ਤਿਨ ਬੈਠਨ ਮਾਨੇ।
 ਓਠਿ ਓਠਿ ਲਗੇ ਕਰਨ ਬਰਬਾਰ ਹਿਮੁ ਰਖ ਮੂਰ
 ਇਆਨੇ। ਓਠਿ ਓਠਿ ਤੇ ਕੇ ਰਿਤੇ ਕਾਨ ਕੇ ਕੇਤ ਕਜ
 ਲਹਿਸ ਮਾਨੇ। ਕੇਤ ਕਤ ਏਜੁ ਪੁਕੇ ਪਾਪ ਤੁਸੰਖ ਸ
 ਬਰਘਾਗਨੇ। ਕੇਤ ਕਾਨ ਆਨ ਸਨ ਮੁਖ ਤਏ ਕੇ
 ਤ ਕਛੇ ਗਘਾਨੇ। ਕੇਤ ਕਾਨ ਮੇਭਰ ਲਮੰਡ ਲਬਾ
 ਸਵੇਲੇ ਗਮਿਧਾਨੇ। ੧੨੬੨। **ਤਿਲੰਗ**। ਜਬ
 ਤੀ ਸੰਖ ਸਬਰਘਾਗਨੇ। ਜੇਜੇ ਤੇ ਸੁਗਜ ਟਪਾਰੀ
 ਤਿਨ ਤਿਨ ਤੁਰੰਗਾਨ ਚਾਏ। **ਚਕਰ** ਤਭਈ ਗਗਨ ਕੀ
 ਤਰੀਰੇ ਵਾਹੇ ਵਾਹੇ ਸਾਏ। **ਨਿਰਖ** ਤਭਇ ਓਸੁਰ
 ਰਬ ਬੰਤ ਤਨੈ ਨੀ ਸੰਖ ਨਲਾਏ। **ਸਮਤ** ਅਸਤ
 ਨਨਾ ਬਿਧਿ ਛੇਡੇ ਬਾਲਾ ਪਿਓ ਪਚਲਾਏ। **ਮਾਨ**
 ਹਮਾ ਮੇਘ ਬੁੰਦਨ ਜਿਓ ਬਾਲਾ ਬਿਧੁ ਰਬ ਸਮ

ਏ। ਆਪਟ ਬਰਮਚਰਮਪਰਚਟਕੇਰਾ ਸੁਤਤਿ
 ਲਾਲਜਾਏ। ਸ੍ਰੋਤਤਭਰੇਸਮਤੁਤਟਮਭੇਜਨ
 ਚਾਚਰਥੇਲਮਿਧਾਏ। ੧੨੬੩। ਕੇਰਾਗਾਇ
 ਹਥਿਧਿਭੁਇਓਓਅਹਵਘੇਗ। ਭੰਤਿਭੰਤਿਗਿਓ
 ਧਰਾਧਰਮੁਗਮੁੰਕਿਸੇਗ। ਕੇਧਿਕੇਧਿਹਟੀਘਟੀ
 ਗਦਮਸਤੁਅਸਤੁਚਲਾਇ। ਸੁਣਿਸੁਣਿਗਾਏ
 ਦੇਵਾਕਦੇਵਲਥੇਲਬਜਾਇ। ਗਾਇਗਾਇਭਈ
 ਜਗਤਗਤਾਜਿਭਾਜਿਸੁਖੀਗ। ਧੈਠਿਧੈਠਿਗਾਏ
 ਹੀਆਲੈਗਗਗਅਧੀਗ। ਅਧੁਮਾਨਢੁਟੇਸਾ
 ਨਰਿਮਾਨਤਾਇਓਓਅੰਧਿਅਗ। ਫੁਕਿਫੁਕਿਧਰੇ
 ਜਗਤਗਮਾਗਮਾਸੁਣਾਗ। ੧੨੬੪। ਦੇਹਗੰਧਰ
 ਮਾਮਰਸਥਰਸਗਾਵਨਥਾਜੋ। ਜੋਯੋਹੁਤੇਸੁਭਟ
 ਗੇਲਮੰਤੁਲਗਾਗਿਗਾਇਆਘੁਧੁਗਾਜੋ। ਕੇਵਚਧ
 ਹਥਾਧਰਮੇਤੁਗੀਅਓਰਅਤਿਅਘੁਧੁਸਾਜੋ।
 ਭੈਂਗਮਾਨਸੁਭਟਮਿਘਨਜਿਮਅਹਵਭੁਮਥਿ
 ਗਜੋ। ਗਾਗਿਗਾਗਿਚਲੈਗਜਾਗਾਜੀਮੰਭਅਹਵ
 ਸੁਭਟਅਘੁਧਨਕਾਜੋ। ਅਹਵਭੁਮਿਸੁਰਅਸਮੇ
 ਭਤਨੀਗਧਿਇਦੁਦਤਲਾਜੋ। ਫੁਕਿਫੁਕਿਧੈਵਗਿਓ
 ਧਰਾਧਰਮਾਹਵਢੇਗਿਨਭਾਜੋ। ਧੁਪਭਭੇਦੇ
 ਵਮੰਦਰਕਰਮਸਤੁਨਸੁਭਟਨੇਵਾਜੋ। ੧੨੬੫
 । ਕਲਿਆਣ। ਦੇਹਿਰਿਮਿਧਾਵਤਭਏਸੁਣੇ

[illegible]

ਏਂਦਰੰਦੁਨਿ ਰਸਤਕੁ ਪੈਦਸਦਿਸਪਾਅਤਰਨਾ। ਬਰਦੁਕੁ ਬਰਦੁਕੁ
 ਪੁਰਤੁ ਜੇਤੁ ਤੀਆਪੁਏਅਨਮਨੇ। ੭੨੭੦॥ ਮੁਗੁ। ਸੁਰਪੁਰਾਬ
 ਧਾਵਮਨਾ। ਬਰਿਹੈ ਆਜੁ ਮਹਾਸੁਰਤਕੁ ਸਮਰਸੁ ਅੰਬਰਜਾਨਾ।
 ਧਿਹੈ ਏਕਪਾਨਠੀਹੰਮਜਿ ਮਸੁਰਤੁ ਝੁਝੈਹੈ। ਤਿਮਤੋਮਿਪਾਖਾਪਾਕੁ
 ਆਪਨਾਮਰਪੁਰੀਕੈ ਅੰਗੈ। ਚੰਦਨਚਰਚਿਤੁ ਚੰਦਨਕੈ ਚੰਦਨਾ ਅੰਗਰ
 ਜੁਝੈ। ਜਾਕਿਨਸਮਰਸੁ ਅੰਬਰਕੈ ਕਰਪਰਮਾਪਿ ਅਰਵਹਿਪਾਊ। ਤਦਿਨ
 ਦੇਹਸਭਕਾਰਿਮਾਨੈ ਅੰਗਸਿਗਰਪੈਰੀ। ਜਾਦਿਨਸਮਰਸੁ ਅੰਬਰਸਪੀਰੀ
 ਪਰਸਨਾਬਬਰੇ। ੭੨੭੧॥ ਕਾਠੀ। ਚਹੁਦੇਸਮਰਸੁ ਬਦਬਜੇ। ਗਾਹੇ
 ਗਹਿਗੇਰਜਗਾਜੀਸਤਹੁ ਠਿਰਦਾ ਅਲਗਜਾ। ਬਾਨਕੰਨਾਕ੍ਰਿਪਨਸੈਰੀ
 ਬਾਣਪ੍ਰਿਥਿਰਥਾਏ। ਜਾਨਕੁ ਮਹਾਮੇਘਾਜਿਉਝੁਟਨਾਖਿਸਿਖਿਥਿਪੁ
 ਹਬਰਸਾਏ। ਚਟਪਟਚਰਮਬਰੰਮਸੁ ਥੰਦਸਟਪਟਪਾਧਪਗਨਾ। ਧਟ
 ਪਟਸਰਬਤੁ ਮਕੇਥੇਨਗਨਿਥੈਰਸਿਪਾਨਾ। ਝਮਕੁ ਮੁਗਕਫੇਨਨਖਿ
 ਪਿਸੰਥੀਸੁਰਤਾਠਗਵਤਾ। ਜਾਨਕੁ ਪ੍ਰਗਟਿਬਾਟਸੁ ਪੁਰਕੀਕਿਉਰਿਚੇਦਿ
 ਖਵਤਾ। ੭੨੭੨॥ ਸੋਗਨ। ਬਾਨਥੇਧੇਅਮਿਤਸੰਨਿਆਸੀ। ਤਤਕ
 ਦੇਹਨੇਸੰਪਤਕੈ ਭਟਸੁਗਕਥਾਸੀ। ਚਰਮਬਰੰਮਰਥਪੁਜਾਪਤਕਾਥ
 ਹਥਿਧਿਕਾਇਗੰਗਾ। ਸਿਭਤਭਏਇੰਦ੍ਰਪੁਜਸੇਧਰਸੁ ਪੁਗਨਿਰਥਕਾਥ
 ਏ। ਕੁਪਨਬਸਤ੍ਰਗੰਗਾਕੈ ਛੁਟਿਛੁਟਿਛੁ ਮਿਗੇਗੇ। ਜਾਨਕੁ ਅੰਸੈਕੇਥਾ
 ਦਿਵਪਤਕੈ ਪੁਰਪਥਸੰਤਝਗੇ। ਕਟਿਕਟਿਗਿਰੇਗਜਾਨਕੁ ਸਥਾਮੁਕਤਸੁ
 ਕ੍ਰਮਿਗੇ। ਜਾਨਕੁ ਅੰਮਿਤਕੁੰਤਸਰਭੁਦੇਵਨਸੁਰਝਗੇ। ੭੨੭੩॥
 ਦੇਵਗੰਧਰੀ। ਚਹਦਿਸਪਰੇਥੀਰਕਾਗਾਕਾਛਿਕਾਛਿਕ੍ਰਿਪਾਨਧਾਵਤਮਾ
 ਰਮਰਚੁਰਾ। ਪਾਨਕੈ ਮੁਰੰਥਰਾਵਤਕੁ ਪੁਜੁਪੁਠਿਗੇ। ਗਾਹਿਗਾਹਿਗਜੀਰੀ
 ਗਣਅੰਤੁ ਮਿਗਿਗੇ। ਤਾਨਤਾਨਸੁਪਾਨਬਾਨਪ੍ਰਮਾਨਕਾਨਸੁਬਾਨ। ਬਾਹਿਥ
 ਹਿਠਿਰੇਸੁਬਾਹੰਨਛਤ੍ਰਧਰੰਮਨਿਬਾਹਿ। ਥੇਧਿਥੇਧਿਸੁਬਾਨਅੰਗਜੁਆ
 ਨਝੁਝੈਅੰਸਾ। ਕੁਰਿਤਾਰਥਕੇਸਮੈਸਰੇਜਤੀਖੰਮਜੈਸਾ। ੭੨੭੪॥
 ਸਾਰੰਗ। ਏਹਥਿਧਿਬੁਤਸਨਿਆਸੀਮਾਗੇ। ਕਿਤਕਥਾਧਿਥਰੰਮੈਥੋਗੇ
 ਤਮਗਨਿਮੈਜਾਗੇ। ਪਾਰਸਜੁਪਾਧਪਤਰੈਕਿਤਨਏਕਾ। ਕਵੰਛਾਗੇ। ਕਿ

११७०

ਬੇਸਰ

ਤੇਗਤੀਰਨਥਾਨ
ਬਰਛਨਜੀਤਿਕ
ਰਿਧੀਬਿਮਲਾ।

.ਦੇਸੇਥਿਦੇਸਭਭਿਬੁਨਬੁਤੇਜਹਤਹਪਕਰਿਸੰਪਗੇਥਜਪਤਾਰ
 ਅਕਾਸਸਰਗਕੁਜਾਤਹੁਭੁਨਿਮਗੇ।ਇਹਿਥਿਧਿਨਸਕਰੇਸਭਮੇਨੀ
 ਆਪਨਸਭਹਿਮਤਾਇਓਆਪਨਨਿਆਸਸਿਖਾਏਸਭਨਕੁਆਪ
 ਨਸੰਤਕਗਾਇਓ।ਜੇਜੇਗਏਤਿਨਤੇਪਾਇਓਤਿਨਕਜਿਟਮੁਭਾਈਓ
 ਹੋਦਾਰੇਦਤਕੀਕੀਨੀਆਪਨਭੇਰਦੁਹਈ॥੭੨੮॥ ਥਸੰਤੁ। ਇਹ
 ਥਿਧਿਭਗਵਿਪਾਨਖੇਲੇਮਸੰਤਤਛਾਗਿਸਾਦਨੁਮਛੇਮੁਭੁ
 ਛਾਨਸੇਛੇ।ਜਾਨਤੁਭਿਗਭਰਤਪਿਠਕਗੀਸੁਰਨਅੰਗਛਗਾਵਤਾਨਿ
 ਕਸਤਸੰਨਅਧਿਕਛੁਬਭੁਪਜਤਕੇਸਗਜਾਨੁਮੁਹਵਤਾ।ਸੰਨਤਭਗੇਜਟ
 ਅਤਿਸੰਤਤਛਾਥਹਿਜਾਤਕੀਓ।ਮਨੋਪ੍ਰਮਪ੍ਰੇਸੰਤਾਹਿਓਗਿਰਥਾ
 ਗਿਰਹਿਓ।ਜਹਜਹਗਿਰਤਭਏਨਾਥਿਧਿਸੰਗਾਨਸੁਪਭਾਯਾਨਭੁਏ
 ਥਥਕੇਛਾਥਰਕੁਆਪਕਸੁਮਤਪੁਸੰਏ॥੭੨੯॥ ਪਰਜਾ। ਦਸਸੰਸੁ
 ਥਰਖਰਾਜਪੁਨਿਕੀਨਾ।ਕਰਿਕੈਦੁਹਿਦਤਕੇਮਤਕੁਰਾਜਜੇਗਦਏਕੀਨਾਜੇ
 ਜੇਛੁਛੁਕੇਕੁਛਾਥੇਰਹਿਓਤਿਹਵਗਏ।ਅਸੇਪਟੇਨਮਥੇਥਕੁਛੁਜ
 ਗੇਰਹਤਭਏ।ਭੰਤਭੰਤਸੰਗਾਜਕਰਤਭਏਭੰਤਿਭੰਤਿਧੁਜੇਗਿਓਜਾ
 ਹਜਹਸੁਨੇਮਵਸੁਓਨਿਤਹਤਭੰਤੇਗਿਓ।ਇਹਥਿਧਿਜਤਪਰਦੇਸਨਜੀ
 ਤਿਨਿਸਾਨਥਜਾਇਓ।ਆਪਨਕਰਨਕਰਨਕਰਮਾਨਿਓਕਾਨਪੁਰਖਧਿਸਰਾ
 ਇਓ॥੭੩੦॥ ਰੁਆਛਛੰਦਾ। ਦਸਸੰਸੁਪ੍ਰਮਾਛਥਰਖਨਗਾਜਕੀਨਸੁਪ
 ਗਭੰਤਿਭੰਤਿਧਗਨਿਓ।ਅਹੁਸੁਸੁਗਥਸੰਪਾਗਾਜਤਿਜਤਿਅਨੁਪੁਪਾ
 ਨੁਪੁਪਾਅਪਗਭੁਪਮੇਧਠਇਓਛਿਤਪਤਿਏਕਜਗੁਪਥਾ॥੭੩੧॥
 ਦੇਸਦੇਸਕਰੇਸੁਗਥਾਧਿਕੈਇਕਥਾਗ।ਹਓਨਿਦੇਸਕੇਥਿਥੇਗਏਓਪੁਮਿ
 ਤੁਕਮਾਗ।ਨਹਿਸੰਜੁਤਥੇਠਥਿਧਵਤਕੀਨਜਗਾਅੰਭਾਥਿਓਥਿਓਕੇਰੇ
 ਗਿਤਿਜੁਅਧਿਧਿਅਸੰਭੀ॥੭੩੨॥ ਗਾਜੇਮਧਕੇਥਗਿਓਅੰਭੁਭੁਪਾ
 ਪਗਭੰਤਿਭੰਤਿਸਮੁਧਿਜੇਗਸਮਿਤਸਤੁਕਮਾਗ।ਭੰਤਅਨੇਕੁਰੇਜਨਆ
 ਨਿਕਤਭੰਦੇਸ।ਛੋਨਛੋਨਨਾਏਨਿਪਾਥਰਦੇਸ।ਦਥਅਵੇਨਾ॥੭੩੩॥
 .ਦਿਖਕੈਇਹਭੰਤਿਸਗਥਸੁਭੁਪਸੰਪਤਨੇਛਾਗਥਸੰਭੁਜਦੁਕੇਇਹਭੰਤ

ਨਕੇ

ਬੈਲਤਬੈਲੁ ਭੁਪਮੇਪਕੇਸੇਬੈਪੈ ਯਹਚਿਆ ਜਗਅਰੰਗੁ ਸਤਿਨੁ
 ਗਤਇਥਿਜੀਥਿਧੀਕੀਨਗਜੇਜੰਗੁ॥੭੨੬॥ ਮੰਤ੍ਰੀਊਥਾਯੁ ਕਢੁ
 ਜਊਥਿਪਮਗੀਐਤਬੈਤੋਤੋਨਿਪਮੇਧਾਇਕਏਕਅਨੇਕਸੰਪਤਦੀਜੀਐਰ
 ਵਿਖੇਪੀ॥ ਕਢੁਕਢੁਤੁਗਏਕਹਿਦੀਜੀਐਅਥਿਚਥਾਜਗਪੁਰਦੁਰ
 ਇਤਉਸੁੰਨਿਗਜਗਜਅਵਤਗਾ॥੭੨੭॥ ਭੰਤਿਭੰਤਿਸਮਪਿਸਥਰਿ
 ਦੀਜੀਐਇਕਬਗਾਕਢੁਸਤਤੁਗਦੈਕਢੁਸੁਢੁਕਢੁਗਅਥਿਰ
 ਗਕੋਇਕੋਇਦਿਕੋਏਕੋਦੀਜੀਐਬਸਥਿਕੋਬਾਜਗਪੁਰਦੁਰਇਤ
 ਉਸੁੰਨਿਗਜਗਜਅਸੰਬਾ॥੭੨੮॥ ਨਿਪੋਥਾਗਾ ਰੁਅਕਢੁਰੁ ਸੁਦ
 ਰੁਕੀਇਤਿਜਮਾਜਊਤੁਰੈਬਹੁਬਧਾਹਸਤਕੀਨਕਮੀਮੁਏਯਹਸਾ
 ਰਣੀਜਊਪਰਧਾਅਊਰਜੋਧੰਨਰਾਹੀਐਸੋਦੀਜੀਐਅਥਿਚਥਾਭਿਤ
 ਮੈਨਕਢੁਰੁਮੋਸੁੰਨਿਮੰਤ੍ਰਮਿਤ੍ਰਅਵਤਗਾ॥੭੨੯॥ ਇਉਜਥੈਨਿਪਉ
 ਚੋਰੋਤਬਮੰਤ੍ਰਬਰਸੁੰਨਿਬੈਨਾਹਬਜੋਗਸਥਾਮਕਰਿਕਰਹਿਚਕੋਜੁਗਨੋ
 ਨਾਅਊਰਏਕਸੁੰਨਿਪਾਤਿਸੋਊਚਰਏਕਗਾਥਾਜਊਨਮਧਿਸੁਨਿਪੁਗੰਨ
 ਅਊਰਸਿਮੰਤ੍ਰਸਾਥਾ॥੭੩੦॥ ਅਊਰਜੋਸਤਰੇਸੇਕੋਨਿਪਜਤਿਐਸੁੰਨਿ
 ਕੁਪਾਪਧਮੁਪੁਪਵਿਤ੍ਰਗਤਅਪਵਿਤ੍ਰਗਤਸੂਰਪਾਐਸੇਜਊਸੁੰਨਿਭੁ
 ਪਤੇਸਹਿਪੁਢਿਆਤਿਹਸਾਥਾਪੁਢਿਅਊਸਥੈਨਿਪਾਕਹੁਕਰਤਹੁ
 ਤਹਸਾਥਾ॥੭੩੧॥ ਇਉਕੋਜਥੈਨਕੁਪਤਮੰਤ੍ਰਬਰਸੁੰਨਿਪਾਇ॥
 ਪੰਚਲਕਥੁਕਾਇਕੁਪਤਿਪੁਢਸਰਬਥੁਕਾਇਅਊਰਸਤਹਿਲੋਕਤੋ
 ਤਰਿਦੇਹਅਊਰਬਤਾਇਜਊਨਜਊਨਜਤਿਐਅਨਿਪਰੋਸਕੋਨਿਪਗਾਇ॥
 ੭੩੨॥ ਵਿਖਿਦੇਖਿਹੋਸਥੈਤਰੰਨਦੇਤਬਿਚਾਗਐਸੋਕੋਨਿਗਹਿਆ
 ਧਰਪਰਦੇਇਤਹਿਉਚਾਗਾਇਕਏਕਥੁਕਾਇਕੁਪਤਪੁਢਸਰਬਥੁਕਾਇ
 ਕੈਅਜਾਤਗਨਹੀਜਿਹਿਊਰਦੇਹਬਤਾਇ॥੭੩੩॥ ਇਕਕੁਪਤਊਚ
 ਰਿਸੁਨਿਕੋਹਗਜਾਥੈਨਾਜਾਨਮਯਕੋਰੋਤਬਕੋਰੋਜਗਜਸੁਨੈਨਾਇਕੋ
 ਮੁਨਿਸਿੰਧੁਮੈਅਰੁਮਢੁਕੋਊਗਾਹਿਮੈਹਿਗਵਬਿਬੇਕਭਾਖਤਤੋਹਿਕੁਪ
 ਤਨਹਿ॥੭੩੪॥ ਇਕਦਿਉਸਜਾਧਾਗੀਨਿਧਿਭੀਰਕੀਨਪ੍ਰਵੇਸਾਇ

੨੩ ਪੁਤ੍ਰ ਤੀਤਾਂ ਇਕ ਨਗਰ ਗਰੁਭ ਸਾ। ਤਾਸੇ ਦੇਖਿ ਸਿਵੇ ਸਰੋਗਿ ਗਥਿ
 ਦਸਿੰਧ ਮਜਾਗਾ ਮਛ ਪੇਟ ਮਛੰ ੨ ਜੋਗੀ ਬੈਠੇ ਹੋਇ ਕਧਾਗਾ ॥੭੨੮॥
 ਤਾਸੇ ਚਕਾ ਪੁਛੀਐ ਨਿਪਸਰ ਬਤ ਬਿਬੇਕਾਇ ਨੰਤੋਂ ਬਿਤਾਇ
 ਨਿਪੁਛਾਇ ਜੋ ਮੇਕਾ ਐਸੀ ਬਾਤ ਸੁਨਿ ਜਾ ਬੈਤਿ ਹਾਜਰਾ ਜਾ ਅਵਤਰ
 ॥ ਸਿੰਧ ਬੈਜਨ ਕੈ ਚਕੇ ਐ ਜਗਤ ਕੈ ਸਬ ਜਾਗਾ ॥੭੨੯॥ ਭੰਤਿ ਭੰਤਿ
 ਮੰਗਾਇ ਜਾਨ ਸੰਗਿ ਕੇ ਦਫ ਸਰਬਾਜਿ ਤਿਉਂ ਦਫ ਦੇ ਚਕੇ ਨਿਪ ਜਾਨ
 ਕੈ ਜੀਅ ਗਰਬਾ ਮੰਤ੍ਰ ਸਿਤ੍ਰ ਸਾਹੰ ਪਤ ਸਰਬ ਸਾਬ ਬੁਝਾਇ ॥ ਸਿੰਧੁ
 ਜਾਗੇ ਜਾਤਾਂ ਤਾਂ ਮਛੇ ਤੁਛਿ ਗਈ ॥੭੩੦॥ ਭਾਤ ਭਾਤ ਮਛ ਕਛ
 ਸੁਅਭਿਜੀਅ ਅਪਗਾਥਾਧਿ ਜਾਨ ਵੇਕੇ ਛੇਤ ਬਤਿ ਆਗਾ ਪੁਨ
 ਸੁਪਾਗਾ ਸਿੰਧ ਤੇਗਾਇ ਜਾ ਬੈਜਨ ਜਾਇ ਦੇ ਬਾਗਾ ਐ ਸੇਭਾਂਤ ਭੇਬ
 ਖਾਨਤ ਸਿੰਧ ਪੈ ਮਤ ਸਾਗਾ ॥੭੩੧॥ ਬਿਪਕੀਧ ਰਿਸਿੰਧ ਮੁਰਤ ਆਇ
 ਅਤਿ ਪਾਸਾਗਤ ਨਹਿ ਪਟੰਬਰ ਮਾਨਕ ਦੀਨੇ ਵੇਅਨ ਮਾਸੁ ਜੀ
 ਵਕਾਰਿ ਸਿੰਧ ਗੀਐ ਸੁਨਿ ਬੀਜਿ ਐ ਨਿਪ ਬੈਨਾ ਜੀਨਕਾਰ ਜਾ ਕੈ ਚਕੇ ਤੁ
 ਮ ਸੇਨੀਇ ਹੋਣਾ ॥੭੩੨॥ ਛਿਰ ਸਾਗਰੇ ਜਾਂ ਸੁਨਿਗ ਜਗਾ ਅਵ
 ਤਗਾ ਮਛ ਉਰ ਮਛੰ ੨ ਜੋਗੀ ਬੈਠੇ ਹੋਇ ਤਪਸਾ ਛਿਰਿ ਜਾਗਿ ਰਾਤ
 ੨੩ ਪੁਛ ਕੇ ਰਥਾਇ ਜੀ ਕੇ ਸੇਕੀ ਜੀਐ ਨਿਪਤ ਹੀ ਸਤਿ ਉਪਾਇ ॥
 ੭੩੦॥ ਜੀਗਿ ਬੀਗ ਨਿਕੰਧਿ ਸਿੰਧ ਰਿਅ ਗੇ ਛਕ ਸਬਾਗਾ ॥ ੭੩੧॥
 ਹੀਜਹਾਂ ਤਾਂ ਜਤ ਤਤ ਉਭਾਭਾਂਤ ਭਤ ਬਾਜਤ ਬਾਜਤ ਅਭਿਰਘੋ
 ਰਸਿ ਸਾਨਾ ਛਿਰ ਸਿੰਧ ਹੀਜਹਾਂ ਤਾਂ ਰਾਮ ਪੁਰੇ ਆਨਾ ॥੭੩੨॥ ਸੁਤ
 ਜਾਗ ਬਾਇ ਕੈ ਤਿਹ ਮਪਿਤਰ ਮਪਾਗਾ ਅਭਿਰਜੀ ਵਿਗੇਹੇ ਨਹਿ ਅਵਿ
 ਛੇਕਿ ਸੇਭਾਗਾ ਰਿਗਿ ਰਿਛਿ ਸੇਭੇ ਛਟ ਆਨ ਕੁਪਤੀਗਾ ਅਭਿਰਜੀ
 ਵਧ ਨੇਗੇ ਪਰ ਸੇਨ ਪਾਵ ਛਕੀਗਾ ॥੭੩੩॥ ਮਛ ਪੇਟ ਮਛੰ ੨ ਜੋਗੀ
 ਬੈਠੇ ਹੋਇ ਨਾਸਾ ਜਾਗੇ ਟਸ ਕੇ ਨਵ ਕੇ ਸੇਨ ਮੰਗ ਸਬਾਸਾ ਦੇਕ ਜਾ
 ਰਬੁ ਨਾਨਾਇ ਤਿਹ ਰੀਐ ਬਿਚਾਗਾ ਸਾਤਿ ਬਾਤ ਕੇ ਹੋਇ ਮੇ ਸੁਨਿਗ ਜਗਾ
 ਅਵਤਰਾ ॥੭੩੪॥ ਗਿਆਨ ਨਾਮ ਸਿਉ ਬੁਨਿਓ ਤਿਹ ਜਾਗੈ ਨਿਪਾਇ ॥

ਰਹੀ ਸਰਕੀ ਜੀ ਐਸਾ ਸੁ ਅਉਰ ਕਉ ਨਹੀਂ ਸੁ ਜੀ ਏਨੇ ਹਿਤ ਜੀ ਏਨੇ ਹਿਤ
 ਸਤ ਸਕਉ ਨਹੀਂ ਹੋ ਜਹਾ ਨਜਾਇ ਬੀ ਤੇ ਏ ॥ ੧੭੩੧ ॥ ਨਸਕਉ
 ਤਿਕਾ ਜੀ ਨੇ ਨਿਸਕਉ ਖਿਦੀ ਜੀ ਐਸਾ ਸੁ ਕੋ ਅਜੀਤ ਹੋਰ ਚਰ
 ਤਾ ਸਕੀ ਜੀ ਐਸਾ ਨਹੀਂ ਸਦੇ ਸਦੇ ਸਿਕਾ ਸਿਸ ਜੀ ਤਿਸੇ ਏ ॥ ਏਤਿ
 ਤੇ ਸਤ ਸਕਉ ਲਾਮਾ ਨਹੀਂ ਏ ॥ ੧੭੩੨ ॥ ਅਸੰਖਾਰਾ ਦਲੇ
 ਲਗਾਇ ਕੇ ਦੇ ॥ ਅਨੰਤ ਤੀਰਥ ਨਿਅਤ ਤੁਪਤਿ ਮਛਿ ਨ ਪੁਨੇ ਮੀ
 ਏ ॥ ਅਨੰਤ ਚਰੇ ਅਨਏਂ ਤਰਥ ਜਮੈ ਕੋ ਕੋਸਾ ਜਾ ਬਾਜਿ ਜਾਨੁ
 ਕਿਤੁ ਸਮਾਜ ਮੈ ਕੋ ॥ ੧੭੩੩ ॥ ਅਨੰਗ ਗੰਗਾ ਕੇ ਸੁਰੰਗ ਬਾਜਮੈ
 ਹੋਗਾ ਬਸੇ ਖਾਜਾ ਸੁਇ ਜਗ ਬਾਜਮੈ ਪਮੈ ਕੋ ॥ ਨੁਮੈ ਮੈ ਕੋ ਹੀਨ
 ਜਗ ਪੰਥ ਜਾਨੀ ॥ ਜਗਤ ਕਰ ਕਰ ਕਰ ਤੀ ਮੈ ਹਿਮਾਨੀ ॥ ੧੭੩੪ ॥
 ਅਛਰ ਜੋ ਪਰੇਸੁ ਚੁਕੁ ਸੁਰੇ ਮੇਵੀ ॥ ਅਦਰ ਖੰਡ ਖੰਡ ਕੇ ਮੇਵੀ
 ਤੇ ਮੇਰੇ ਦੇਵੀ ॥ ਸੁਮੈ ਮੈ ਅਉਰ ਕੋ ਨਹੀ ਪ੍ਰਾਪਾ ਮਾਨ ਜਾਨੀ ॥ ਤਿਓ ਏ
 ਜਕੋ ਬਖਸੈ ਗਿਏ ਮੈ ਹਿਮਾਨੀ ॥ ੧੭੩੫ ॥ ਸਦੈ ਯਾ ॥ ਕਰਤਾ
 ਏ ਜੋ ਸਭੀ ਜਗ ਜੀਤ ਸੁਲੈ ਗਾ ਕਉ ਬਹੁ ਸਾਦਿ ਖਾਇ ॥ ਅਉਰ ਕਰਾ
 ਜੁ ਪੈ ਦੇਸ ਥਿਰੇ ਸੰਗ ਹਿਤ ਲੋਗ ਜਗਾ ਬੰਧਾਇ ॥ ਨਿਮਨੁ ਜੀਤਿ ਤੇ ਸਭ
 ਸਦੈ ਤੇ ਮੇਰੇ ਪ੍ਰਾਪਿਨਾ ਏ ॥ ਲਾਜ ਗਈ ਕਦੁ ਜਾਸੁ ਰਿਓ ਨਹੀ ਏ
 ਕਗਾਇ ॥ ਪਰੇ ਕਾ ਪਾਇ ॥ ੧੭੩੬ ॥ ਭੁਮੈ ਕਉ ਨਹੀ ਮਾਨੁ ਤੁਪ
 ਤਿ ਸੰਨਤਿ ਕਰ ਕੇ ਸੰਗ ਲੈ ॥ ਪੈ ਦੇਵ ਦੰਤ ਬੰਧੀ ਬਸੁ ਪਾਇ ॥ ਕਰਾ
 ਹੋ ਨਕਹੁ ਕੀ ਹੋ ॥ ਭਉ ਨਹੀਂ ਤਾ ਸਬੈ ਬਾਗ ਸੁ ਅੰਤੁ ॥ ਕਉ ਸਕਾ
 ਹੋ ॥ ਅਨਕੀ ਬਾਤ ਰਲਾ ਤਕਾ ਕਉ ਸੰਗਿ ਕਦੇ ਹਨ ਸੰਗਿ ਥਿਰੇ ॥ ੧੭੩੭ ॥
 ੨੧ ॥ ਜਕੋ ਸਾਜੈ ਕਉ ਨਹੀ ਮਾਨਿ ਰਾਨ ਸੇ ਜੁਆਪ ਨਸੰਗਿ ਜੋ ॥ ਭਉ ਨਹੀਂ
 ਰਭਰੇ ਪਰ ਬਾਹੁ ਸੁਇ ਕਉ ਬਾਹੁ ਬਿਗਾਨ ਕਹੈ ॥ ਸਪੁਰਾਸਿ ਤਕਲਾ ਤਸਖਾ ਕੋ
 ਏ ਅੰਤ ਮੈ ਤੋ ਹਿਸਾ ਬਾਜੈ ॥ ਚੇਤਹੇ ਤੇ ਅਚੇਤ ਮਾਪ ਸੁ ਸੰਗਿ ਪ੍ਰਿਥਿ
 ਸੇ ਕੀ ਸੰਗਿ ਨਹੀ ॥ ੧੭੩੮ ॥ ਚਉਨ ਚਉਨੁ ਚਉਨੁ ॥ ਤੁਪਤਿ ਤੁਪਤਿ ਜਾਨਾ
 ਰਸੇ ਹੋਗਾ ॥ ਜਾਨਿ ਹੈ ਭਉ ਭਉ ॥ ਨਕਹੈ ਦੇਵ ਕਰਤਾ ਸਮੇਂ ਨਹੀ ਚਉਨੇ ਹੋ ॥

ਉਕਥਿ ਪੈਗਨ ਚਾਕਹਿ ਜਨ ਮਿਤਸਮੇ ਮਿਤੀਰ ਬਹੇਗੇ ॥ ਪੁਤ੍ਰ ਕਥਤ ਸਭੇਤੁ ਮੇਰੇ
ਨਿਪਛੁਟ ਪ੍ਰਾਨ ਬਿਗਾਨ ਕਹੇਗੇ ॥ ੧ ॥ ੭੩੨੩ ॥ ਤੇ ਮਹੰਦਰਾ ॥ ਪਰਸਨ ਬਥਾਚਾ
ਮੁਨਿ ਕਉਨੇ ਬਿਗਾਉ ॥ ਤਿਹਿ ਅਜਮੇਰਿ ਬਤਉ ॥ ਤਿਹਿ ਤਿਉ ਜਾ ਬਜਾਇ ॥ ਭਵ
ਰੁਖਿ ਮਿਹਿ ਗਇ ॥ ੭੩੨੪ ॥ ਸੁੰਨਿ ਗਾਨਾ ਜਨਨੀ ॥ ਭਵ ਰੁਖੇ ਮਹੰਤ ਤੇਸਾ
ਤਹਿ ਜੀਤੀ ਮੇਸਰਾਇ ॥ ਪਰਸਨ ਜੀਤਿਉ ਜਾਇ ॥ ੨ ॥ ੭੩੨੫ ॥ ਅਬ ਬੇਕਰੇ
ਤਿਹਿ ਜੀਤਿਉ ॥ ਤੇਸੇ ਤਿਹਿ ਭਉ ॥ ਤਿਹਿ ਤਿਉ ਕੁਝ ਭੂਪਾਵਹੁ ॥ ਸੁਪਾਅਨੁਪ
॥ ੩ ॥ ੭੩੨੬ ॥ ਤਵ ਪ੍ਰਸਾਦਿ ॥ ਛਪੈ ਛੰਦਾ ॥ ਬਤਮਹਿ ਪਜਿਨ ਛੇਥੇ ਬੁਰੇ
ਮਥਾਵਨ ਬਸਿ ਕੀਨੇ ॥ ਕਿਸਨ ਬਿਸਨ ਜਿਨ ਹੋਰੰਤਰ ਘਪਤ ਤੇ ਲੀਨੇ ॥
ਰਸ ਕੀਵਨਿ ਨਹਾਸੁ ਤੇ ਸੁੰਤ ਸੁੰਤ ਖੰਡਿਓ ॥ ਮਹਿ ਪਾਸੁ ਰਸ ਕੀਆ ਮਾਨ
ਸੰਪਦੀ ਟਬਿ ਭੰਡਿਓ ॥ ਸੰਤੁ ਮਰਾਨਾ ਜਾਨਿ ਪਤ ਬੇਕਰ ਮੰਡੀ ਕੀਓ ॥ ਜਿਹ
ਦੇਵ ਦੇਤੁ ਗ੍ਰੰਥ ਜੀਤ ਅਡਰਿ ਨਿਡਰਿ ਤੰਡਰਿ ਕੀਓ ॥ ੧ ॥ ੭੩੨੭ ॥ ਜਿਹ
ਨਕੁ ਪਕੇ ਕੇ ਕਰਣ ਕੇ ਵਰਣ ਪਾਏ ॥ ਜਾਸੁ ਪਕੇ ਕੀਨ ਸੀਸ ਰਸ ਸੀਸ
ਵਏ ॥ ਜਿਹ ਨਕੁ ਪਕੇ ਕੀਨ ਦੇਵਦਨ ਵਰਣ ਸੁਝੇ ॥ ਜਾਸੁ ਪਕੇ ਕੀਨ ਪੋਸ
ਕਥਾ ਜਾਵਹੁ ॥ ਕੀਪਕਸਨ ਮਾਨਿ ਪਤ ਜੇਰਿ ਨਹੇ ਸੇਵਹੁ ॥ ਆਇਓ ॥
ਨੁਇਕ ਬਿਬੇਕੁ ਮੁਨੇ ॥ ਨਿਪਤ ਅਵਰਸ ਮੁਹਿ ਕੀਆਇਓ ॥ ੨ ॥ ੭੩੨੮ ॥
ਪਰਸਨ ਬਥਾਚਾ ॥ ਛੇਪਾ ॥ ਸੁਨਹੁ ਮਹੰਤ ਬੇਨਕਰੇ ॥ ਤਹਿ ਬਤ ਬਿਰ
ਛਨਾ ॥ ਇਕ ਬਿਬੇਕ ਅਬਿਬੇਕ ਜਗਤ ਦੇਵ ॥ ਨਿਪਤਿ ਸੁਭ ਛਨਾ ਬਡ
ਜੋਪਾਤੁ ॥ ਸੰਗਿ ਬਡੇ ਵੇਆਪ ਪੁਨਰ ਪਗਾਇਕਾਤਾਇਕ ॥ ਪਾਤਿ
ਦੇਕਹਿ ਮਤ ਜੋਪਾ ਬਗਾਇਕਾਤਾ ॥ ਦੇਕਹਿ ਬਿੰਸੁ ਪੁਨਿ ਬੋਰੁ ਵਿਦਹਿ ਕੀ
ਮਗਹਿ ॥ ਤਿਨ ਨਮਥਾ ਮਮਤਰਣ ਬਸਮਤ ਸਤ ਸਥ ਮੁਨਿ ਕਹੇ ॥
੩ ॥ ੭੩੨੯ ॥ ਅਮਿਤ ਬਰਣ ਅਬ ਬੇਕਰ ਅਮਿਤ ਬਾਜਿਰ ਬਸੇਤਤ ॥
ਅਮਿਤੁ ਸਤਿ ਅੰਗ ਨਿਗਿਨ ਹੀਨ ਹੋਤਤ ॥ ਅਮਿਤ ਸਰਬ ਅਮਿਤ
ਮਿਤ ਅਕਰਣ ਬੇਤੰਮਾ ॥ ਅਮਿਤ ਪਨਕਹਿ ਅਮਿਤ ਧੁਜਾਨਾ ॥ ਨਕੁ ਪੁਕੇ
ਤਮਾ ॥ ਇਹ ਬਿਨੇਸ ਅਬ ਬੇਕਰ ਨਿਪਤ ਜਗਤ ਜੋ ਅਕਰਮਾਨੀ ॥ ਆ
ਨ ਜਿਤਾ ਸਕਹਨ ਮੁਜੇ ਸੁਕਿ ਮੇਨੁ ਪਤਿ ਜਾਨੀ ॥ ੧ ॥ ੭੩੩੦ ॥
ਪੁਨ ਪਨਕਾ ਅਬ ਪਨਕ ਮੁਜੇ ਪੁਨਾ ਬੇਰ ਜੋ ॥ ਬਾਨਤ ਵੰਡੁ ਰੁਖਮ

ਗੁਰਮਤਿ ਗੁਰਮਤਿ ਗੁਰਮਤਿ
ਗੁਰਮਤਿ ਗੁਰਮਤਿ ਗੁਰਮਤਿ

ਪੁਰਖੀਨ ਪੁੰਨ ਬਥੇ ਸਿਧਿ ਬਥੇ ਤਿਹ ਸੰਗਿ ਬਥੇ ਤੁੰਗ ਬਥੇ ਤੁੰਗ ਬਥੇ ਤੁੰਗ ਬਥੇ
ਨ ਅਬਲਾ ਸਮੁਹ ਸੁਗਰਮ ਨ ਮੋਹਤਾ ਅਸਮਰਨਗ ਜਗ ਜਾਨਿ ਪਤਿ ਜਾਇਨ
ਕ੍ਰੋਧ ਕਰਿਧਾਇ ਹੈ ਬਿਨੁ ਇਕ ਬਿਬੇਕ ਤਕੇ ਸਮਰ ਅਭਿਰਾਮੁ ਕੋ ਜਾਇ ਹੈ ॥ ੫ ॥
੭੩੩੧ ॥ ਕਰਤ ਨਿਤੁ ਸੁੰਦਰੀ ਬਥੇ ਤਬੀਨ ਪੁਨ ਮੰਗਲਾ ਬਿਪਤਾ ਤਰਗਮੇ ਬੁਧ
ਜਤ ਬੋਹਰੀ ਮੰਗਲਾ ਭੋਰੇ ਵਗਾ ਬਸੰਤ ਦੀਪ ਨਿਤੋਂ ਲਮਹਾ ਸੁਗੰਧਿ ਇਹ ਬਾਪੁ
ਵਰਿਤਿਗ ਜਨਿ ਪਤਿ ਸੁਅਭਿਰਾਮ ਸੰਕੇ ਜਾਇ ਹੈ ॥ ੬ ॥ ੭੩੩੨ ॥ ਸੋਗਿ ਸੰਗ
ਸੁਧ ਮਯੁਗ ਬਿਤੁ ਸੁਸੰਗ ਗੰਗਾ ਰਾਮ ਕਵੀ ਨਿਤੋਂ ਕੰਗੋਂ ਗੁਰੂ ਜਗੀ ਮਾਧੁਨੀ ਕਲਾ
ਤਪ ਜਗਵਰੀ ਮਯੁਗ ਕਾਨਕਾ ਮੁਹਾ ਬਿਪਾ ਜਾਨਿ ਬਿਬੇਕ ਤਬੀਰ ਸਬਤੁ
ਮੇਰੇ ਜੋਦੇ ਬਿਪਾਇ ਇਹ ਬਿਪਿਨੇ ਸਭਿਤਿਗ ਜਨਿ ਪਮਦਾ ਸੁਆਨ ਜਬ ਗਗਨਿ ਹੈ
॥ ਬਿਨੁ ਇਕ ਗਿਆਨੁ ਨਹੀਂ ਪਤਿ ਸੁਅਭਿਰਾਮ ਰਕੇ ਬਗੇ ਹੈ ॥ ੭ ॥ ੭੩੩੩ ॥
ਕੁਭਿ ਪਤਦਾ ਮਨਸ ਘਨਸ ਘਨ ਪੋਰਤ ਚਹੁ ਦਿਸ ਘਨਾ ਮੇਰਤੁ ਮਨਸ ਘਨਾ
ਗੁਰਤ ਬਿਗਨ ਤਿਆਲਾ ਖਿਮਨਾ ਬਿਬੇਕ ਤਦਾਰ ਰਸੁ ਗਨਾ ਵੇਗਾ ਬਿਬੇਕਾ
ਗਤਾ ਦੇਖਤ ਵਿਗਨ ਪ੍ਰਭਾਵ ਅਮਿਤੁ ਮੁਨ ਮਨ ਬਿਤਰਤਾ ਇਹ ਬਿਪਿਨਾ ਸੁਮ
ਦਨ ਜੇ ਦੂਸਰੀ ਦਿਨ ਚਟਕ ਦੇਸਟ ਕਿਹੈ ॥ ਬਿਨੁ ਇਕ ਬਿਬੇਕ ਸੁਨਹੈ ਨਿਪਤਿ ਸੁ
ਅਭਿਰਾਮ ਰਕੇ ਹੋਇ ਹੈ ॥ ੮ ॥ ੭੩੩੪ ॥ ਤਿਤੀਆ ਪ੍ਰਤ ਅਨੰਦ ਜਾਇਨ ਸੁਮਹਿ
ਵੇਰੇ ਹੈ ॥ ਸਭ ਕੋਤਿ ਪਤ ਪੁਛਿ ਨ ਕਤਿ ਰਹਿ ਰਿਕੇ ਹੈ ॥ ਇਹ ਬਿਪਾਨੰਦ ਦੁੰਦ
ਰ ਬਰਤਨਾ ਦਿਨ ਗ੍ਰਹਿ ਮਿਕੇ ਹੈ ॥ ਬਿਨੁ ਇਕ ਪੀਰ ਸੁਨਿਹੈ ਨਿਪਤਿ ਸੁਅਭਿਰਾਮ ਜੇ ਪੁ
ਗਦਿ ਕਿਹੈ ॥ ੯ ॥ ੭੩੩੫ ॥ ਗਤ ਨਾਟ ਰਸ ਸੁਭਤ ਪਰਿਤ ਬਸਤੁ ਮੁਕਤ ਹਲਾਹਿ
ਰਹੀ ਅਭਗਨ ਪੇਸ ਸਾਥੀ ਮਿਰਬਲਾ ਕਨਕ ਦੇਖ ਕਰਗਾ ਤਕਰਨ ਕਾਮਨ ਬਿਤ
ਹਰਤਾ ॥ ਤਨਹਿ ਪਏ ਬਰਜ ਰਕਸੀ ਭੁਖਨ ਤਨ ਪਾਰਤਾ ॥ ਇਹ ਬਿਪਾਨੰਦ ਮਰਨਾ
ਨਿਪਤਿ ਜਾਇਨ ਗਗਨ ਦਲਗਾਨਿ ਹੈ ॥ ਬਿਨੁ ਇਕ ਪੀਰ ਸੁਨਿਹੈ ਨਿਪਤਿ ਪਤਿ
ਸੁਅਭਿਰਾਮ ਰਿਕੇ ਜਾਇ ਹੈ ॥ ੧੦ ॥ ੭੩੩੬ ॥ ਪ੍ਰਮਾਦ ਬਰਤ ਸਾਥੀ ਪ੍ਰਮਾਦ ਬਾਜੀ
ਛਾਜਤਾ ॥ ਪ੍ਰਮਾਦ ਬਰਤ ਮੁਰਤ ਨਿਰਖਿ ਸੁਗਰਮੁ ਨਿਕਾਜਤਾ ॥ ਪ੍ਰਮਾਦ ਨੇਪੁ
ਮਰਗਾਤ ਪ੍ਰਮਾਦ ਤਿਹ ਅਰੁ ਭੁਖਨਾ ॥ ਪ੍ਰਮਾਦ ਰਨ ਤਿਹ ਬਾਸ ਬਸਤ ਬਸਤੁ ਭੁਖ
ਦੁਖਨਾ ॥ ਅਸਭਗਮ ਮਦ ਨਿਤੁ ਰਬ ਸੁਵੰਨ ਜਾਇਨੇ ਸਕਰ ਪਾਇ ਹੈ ॥ ਕਨਕੁ
ਦੁਖੁ ਭਰਤ ਮੇਰੇ ਨਿਪਤਿ ਸੁਸੰਗ ਬਿਨ ਕਮ ਰਿਜਾਇ ਹੈ ॥ ੧੧ ॥ ੭੩੩੭ ॥ ਅ
ਭਿਰਾਮ ਰਿਕੇ ਸੁਭਤ ਸੁਨਹੈ ਤਿਹ ਨਾਮ ਬਿਰਛਨਾ ॥ ਬਡੇ ਜੋਧਾ ਬਡੇ ਸੁਭਤ ਬਡੇ ਜੋ
ਵਰੁ ਲਛਨਾ ॥ ਕਲਾਹਿਨਾ ਮਇਕ ਨਰਮਾ ਕੁਭਾ ਪਸੁ ਲਖਨਾ ॥ ਕੰਕਰਤੁ ਰਸ
ਮੰਝੀ ਜਾ ਸੁਭੇਰਾ ਨਹੀਂ ਸੁਗਰਾ ॥ ਸਿਧ ਸਤ ਅਸਤੁ ਤੀਰਤ ਨਿਪਨਾ ਤੇ ਪ੍ਰਭਾਵੇ

ਪੁਰਖੀਨ ਪੁੰਨ ਬਥੇ ਸਿਧਿ ਬਥੇ ਤਿਹ ਸੰਗਿ ਬਥੇ ਤੁੰਗ ਬਥੇ ਤੁੰਗ ਬਥੇ ਤੁੰਗ ਬਥੇ

ਜਾਨੀਐ ਸਤੁ ਦੇਸੁ ਸਾਮਰਾਜ ਸਤੁ ਤੁਸੁ ਜਵਨ ਕੇ ਮਾਨੀਐ ॥੧੨॥੭੩੩॥
 ਛਪੈ ॥ ਮੇਰੇ ਗਕਤਾ ॥ ਭਵ ਪ੍ਰਸਾਦਿ ॥ ਬੋਰਨ ਮਾਇਕ ਬੀਰ ਮਹਾਰਾਥਾ ਜੈਗੇ
 ਭਾਕ ਬੁਧੀ ਨਨ ਪੀਠ ਅਨਿਕ ਜੀਤਿ ਜਿਹ ਨਿਪਇ ਗਾਏ ਚਨ ਮੇਲੁ ਤਬ ਹਲ
 ਅਰੁ ਸਬ ਸਮਤ ਅਗਨਿ ਤਿਗ ॥ ਭਵ ਪ੍ਰਸਾਦਿ ਸਿਰਿ ਪੁਜਾ ਅਰੁ ਲਖ ਜਤ
 ਬਖਿਛ ਛਿਜਿਗ ॥ ਇਹੁ ਭਾਂਤ ਬੋਰ ਬੀਰ ਬਤੋ ਜਾਦਿਨ ਕੁਪਕ ਰਿਗ ਜੀ
 ਯੋ ਬਿਨੁ ਇਕ ਸੰਤੁ ਸੁਨਿ ਨਿਪਤਿ ਪਤਿ ਅਭਿਗਨੁ ਸਬ ਬਜਿਐ ॥੧੩॥੭੩੩॥
 ਧੁਮੁ ਪੁਜਾਰ ਬਧੁ ਪੁਸ਼ਪੁ ਸਰਬੀ ਬਿਗਨਤਾ ॥ ਧੁਮੁ ਬਸਤੁ ਤਨ ਪਰੇ ਰਿਗ ਬਿਧੁ
 ਮੁਖਿ ਲਖ ਜਤਾ ॥ ਧੁਮੁ ਪਨਖ ਕਰਿ ਛਿਕਿਉ ਬਨ ਧੁਮੁ ਸੁਯਾਏ ॥ ਸੁਗਨਰ ਨਗਰੁ
 ਜੀਗਨ ਭਾਮੁਰੁ ਅਸੁਰ ਲਜਾਏ ॥ ਇਹ ਬਪ੍ਰਭੁ ਵਾਸ ਮਨਿ ਪਤਿ ਜਾਦਿਨਿ
 ਜੁਪ ਕੁਜੁ ਦਿਐ ॥ ਭਿਰਮ ਬਿਯੋਨ ਸੁਨਿ ਗੇਨਿ ਪਤਿ ਸੁ ਅਭਿਗਨ ਸਗਲ ਦਲੁ ਭੁਇ
 ਯੋ ॥੧੪॥੭੩੩॥ ॥ ਰਿਤ ਪੁਜਾ ਮੁਖ ਪਨਖ ਰਿਤ ਬਜੀਰ ਬਸੇ ਭਤਾ ॥ ਹਰਤ
 ਬਸਤੁ ਤਨ ਪਰੇ ਰਿਗ ਬਿਧੁ ਅਸੁਰ ਮਨੇ ਭਤਾ ॥ ਪਵਨ ਬੋਰ ਬਧੁ ਬਧੁ ਕੁਮ
 ਨ ਬਯਨ ਲਖ ਲਖ ਜਤਾ ॥ ਸੁਨਤੁ ਸੁਦਰਨ ਸਬਦ ਮੇਧ ਮਨ ਮਾਹਿ ਸੁਕ
 ਰਾਵਤਾ ॥ ਇਹ ਬਿਪ੍ਰਤਾ ਪਿਮਦਨ ਮਨਿ ਪੁਜਾ ॥ ਦੋਨ ਤੁਰੰਗ ਨਗ ॥ ਇਹ
 ਬਿਨੁ ਇਕ ਬਿਬੇਕੁ ਸੁਨੇ ਗੇਨੁ ਪਤਿ ਸਮਾਗੇਨੁ ਜਾਨ ॥ ਯੋ ਮੇ ॥੧੫॥੭੩੩॥
 ਅਮਿਤ ਪੁਜਾ ਸਰਬੀ ਅਮਿਤ ਬਸਤੁ ਅਰੁ ਬਜੀਰ ਅਮਿਤ ਸਕਲ ਤਿ
 ਹ ਬਰਨ ਅਮਿਤ ਬੋਰਨੁ ਦੁਖ ਮਰਦਨਾ ॥ ਅਮਿਤ ਸੁਵਾਕੇ ਸਗਲ ਅੰਗ ਭਖ
 ਨਰੁ ਭਬਰਦਨਾ ॥ ਅਸੁਰ ਬਤੁ ਬੀਰ ਧੁਮੁ ਪੁਜਾ ॥ ਨੇਸ ਮਰਕੁ ਹੁਸ ਜੀਐ ॥
 ਬਿਨੁ ਇਕ ਬੀਰ ਪੀਰਤ ਤਜਿ ਅਭਿਗਨ ਸਕਲ ਦਲੁ ਭੁਇਐ ॥੧੬॥੭੩੩॥
 ਚਰਮ ਬਧੁ ਮਕੁ ਪਰੇ ਪਰਮੁ ਭਵ ਕੇ ਪਰਤਾ ॥ ਅਜੇ ਜਾਨ ਅਪਨਾ ਹੋਰ
 ਬਰਨੁ ਸੁਰਤ ਪਚਰਤਾ ॥ ਪਰਤਨ ਮਾਪਗੰਭੀਰ ਬੀਰ ਜੇ ਹਸਾ ਮਾਹਿ ਪਾਵ
 ਤਾ ॥ ਧੁਮੁ ਅਸੁਰ ਅਰੁ ਨਰ ਨਰ ਜਭੰਗੁ ਪ੍ਰਭੁ ਨਗ ॥ ਵਤਾ ॥ ਇਹ ਬਿਧਿ ਪ੍ਰੇਰੁ ਮਾ
 ਨਿ ਜਾਦਿਨ ਗਰਜ ਪਰਮ ਕ੍ਰੋਧ ਕਰ ਛਾਕੇ ॥ ਬੋਰ ਇਕ ਸੁਖਿ ਸੁਖ ਨਿਪਾਨਿ
 ਪਨ ਸੁ ਅਭਿਗਨ ਸਕਲ ਕਰਿ ਹੁਕਿਐ ॥੧੭॥੭੩੩॥ ॥ ਕੁੰਡ ਕੁਪਕ ਰਿਗ ਭ
 ਨਿਕਿ ਬਭਵਾ ਜਿ ਮਿਗ ਜੇਗਾ ਸਿਰਿ ਕਿਤ ਗੰਦ ਅਨਿ ॥ ਕੁੰਡ ਕਿਤ ਕੁੰਡ ਕੁੰਡ ਸਜਗ
 ॥ ਭਾਤੀ ਕੇ ਭੁਭਾ ਬੇਬਰਗ ਸੇਲਾ ਸਮੁਹਿ ॥ ਭੇਦ ਪਾਣਗਾ ॥ ਜਾਦੇ ਨਰੇ ਮਹਾਵਰਨੁ
 ਨੇਦ ਸਰਬੇ ਦਲਗਾ ॥ ਇਹ ਬਿਧਿ ਅਪਮਾਨ ਤਿਉ ਕੁਤ ਭੀ ਜਾਦਿਨੁ ॥ ਹੋਰ ਸਮੁਹਿ
 ਭੀ ॥ ਬਿਨੁ ਇਕ ਸਿਰਿ ਦੁਸਿ ਭੇਤ ਸੁ ਅਭਿਗਨ ਵਨੁ ॥ ਭੀਐ ॥੧੮॥੭੩੩॥
 ਭਵ ਬਧੁ ਭਵ ਕਰ ਲਗਤ ਜਾ ਕੈਸਾ ਵੇਰਾ ॥ ਨੇਰ ਪਤਿ ਤੋਜ ਪ੍ਰਭੁ ਵਰੁ ਕੁਤ

ਅਮਿਤ ਕੁੰਡ ਕੁਪਕ ਰਿਗ ਭ
 ਨਿਕਿ ਬਭਵਾ ਜਿ ਮਿਗ ਜੇਗਾ ਸਿਰਿ ਕਿਤ ਗੰਦ ਅਨਿ ॥ ਕੁੰਡ ਕਿਤ ਕੁੰਡ ਕੁੰਡ ਸਜਗ

ਜਤਰੇ ਨੁਗਣਾ ਕਉਨ ਬਤ ਪਰ ਪਰ ਬਿਗਨਿਰ ਕਉਂਦਿ ਤਾ ਜਤਾ ਨਾਹਿਨ
ਪਰ ਰਤ ਤਸਤਰ ਸਤ ਦਿਸੇ ਭਜਤਾ ਇਹਿ ਬੀਧੋ ਅਨਰਕ ਸਮਕਥ
ਜਾਵੇਨ ਤਰੰਗ ਸਭਿ ਕਿਹੈ। ਬਿਨੁ ਇਕ ਬੀਰ ਸੁਨਿ ਬੀਰ ਬਰਸੁ ਦਸੁ ਕਉਨੁ ਟਿਕ
ਹੈ। ੭੧। ੭੩੪੩॥ ਛਪੈ। ਤਵ ਪ੍ਰਸਾਦਿ। ਮੈਂਗੰਗ ਕਰਤਾ ਤਰੰਗ ਬਕਰੇ ਕੀ।
ਪੀਤ ਬਸਤ ਤਨ ਪਰੇ ਪੁਜਾ ਪੀਅਰ ਬਧੰਗੈ ਪਤਿ ਬਰਣ ਸਾਕਸਾ ਪੀਤ ਬਰਣ
ਰਬ ਬਾਜਨਿ ਪੀਤ ਬਰਣ ਕਥਾ ਲਖੈ ਤਰੰਗ ਤਰੰਗ ਜਤਾ ਜਾਨੈ। ਏਹ ਭਾਂਤ ਬੈ
ਗਨਿ ਪਤਿ ਜਾਵਿਨ ਗਗਨੇ ਗਗਨੇ ਦਫਰਾਹਿ ਹੈ। ਬਿਨੁ ਇਕ ਗੋਅਨ ਸਦਪਨੁ
ਹੁਐ ਅਭਿਰਾਮ ਮਰੰਦੇ ਰਾਹਿ ਹੈ। ੭੧। ੭੩੪੪॥ ਮਥਿ ਤਬ ਸਤ ਤਨ ਪਰੇ ਮਥਤੁ
ਤੁਖਨ ਰਬ ਧੋਮਾ ਮਥਿ ਤਮੁ ਕਟ ਸਿਰਿ ਪਰੇ ਸਮਥ ਲਕਰ ਸੰਧੋਮਾ ਮਥਿ ਤਬ
ਲਸਾਰ ਕੀ ਮਥਿ ਤਤ ਤਹਿ ਮਥੁ ਬਨਾ ਮਥਿ ਆਗਰ ਕੀ ਗੰਧ ਸੰਕਲਾਸੁ ਕੁਲਾਸੁ
ਖਨਾ ਇਹ ਭਾਂਤਿ ਨਿੰਦਾ ਅਨਪਰਸੁ ਤਦ ਜਾਵਿਨ ਅਯੋ ਪਨ ਕੀ ਹੈ। ਬਿਨੁ ਇਕ
ਪੀਰ ਸੁਨ ਬੀਰ ਬਰਸੁ ਅਵਰ ਕਲੁ ਰਣੁ ਰਹਿ ਹੈ। ੭੧। ੭੩੪੫॥ ਘੋਰ ਬਸਤ
ਤਨ ਪਰੇ ਘੋਰ ਪਗੈ ਸਿਰਿ ਬੰਧੋ। ਘੋਰ ਬਰਣ ਸਿਰ ਮੁਕਟਿ ਘੋਰ ਮੰਤ੍ਰ ਨੇਕੇ ਸਾ
ਧੋ। ਘੋਰ ਮੰਤ੍ਰ ਮੁਖ ਜਪਤ ਪਰੇ ਸੰਘੋਰ ਕੁਪਾਤੰ। ਬਖਸਰ ਗਰੁਹ ਤਾ ਘੋਰ
ਅਭੁਲ ਖਰੇ ਜੰਗ। ਏਹ ਭਾਂਤ ਨਰ ਕੁਟ ਪਰ ਬਰੁਣ ਜਾਵਿਨੇ ਸਰਣ ਅਪਾਈ ਹੈ।
ਬਿਨੁ ਇਕ ਹਰਿਨਾਮ ਸੁਨੇ ਹੋ ਨਿਪਤਿ ਸੁਅਭਿਰ ਨਕੋ ਇਕ ਚਾਈ ਹੈ। ੭੧। ੭੩੪੬॥
ਸਮਏ ਸਾਂਗ ਸਿਰਿ ਸੇਵਾ ਸਨਮੁਖਿ ਹੋਵੈ ਜੁਟੈ। ਗਲਤ ਕੋ ਪਾਸੰ ਜੁਗਤਿ ਗਲਤ
ਗੋਵਰ ਜਿਉ ਜੁਟੈ। ਇਕ ਇਕ ਬਿਨ ਕੀਨ ਇਕ ਤੇ ਇਕ ਨਠੀ। ਇਕ ਇਕ ਮੇਰੇ
ਸਸਤ ਸਨਮੁਖ ਹੋਵੈ ਕੋ। ਇਹ ਬਿਧਿ ਨਿੰਮ੍ਰਿਤ ਸੀਤੁ ਯਤਿ ਤੁਰੰਗ ਗਰ
ਜਿਹੈ। ਬਿਨੁ ਇਕ ਸੁਭਹਿ ਸੁਨਿ ਨਿਪਤਿ ਪਤਿ ਸੁਅਭਿਰ ਨਕੋ ਬ੍ਰਹਮ ਜਿਹੈ। ੭੧। ੭੩੪੭॥
ਅਸਤ ਸਸਤ ਕੋ ਉਨਿ ਪਣ ਨਿਪਣ ਸਤ ਬੇਦ ਸਾਸਤ੍ਰ ਗਾਅਰਣ ਨੇਤ੍ਰ ਅਰ
ਕਤ ਬਸਤ ਪ੍ਰਿਤਵਨ ਪਨੁਰ ਪਗਾ ਬਰਦਿ ਬਾਕਪਾ ਬਭਿਡਿ ਯਾਛ ਬੰਡੇ
ਅਭਿਮਾਨ ਪਰੇ ਮਨਾ। ਅਮਿਤ ਰੁਪ ਅਮਿਤ ਜਾਭੇ ਅਭੋਕ ਅਜੇਰ ਨਾ। ਅਸਤ
ਕੁਟ ਕੁਪਾ ਤੇ ਸਨ ਸਥਾ ਜਾਵਿਨ ਗਰੁਣ ਰਹਿ ਹੈ। ਬਿਨੁ ਇਕ ਨ੍ਰਪਤਿ ਨਿਰਾ
ਹ ਬਿਨੁ ਸੁਅਭਿਰ ਜੀਅਨ ਕੈ ਬਰਿ ਹੈ। ੭੧। ੭੩੪੮॥ ਪਦਾ ਬੋਗਰ ਬਰੁਣ
ਸੁਭ ਬਸਾ ਜਤਤ ਤ੍ਰਿਤਾ ਕ੍ਰਿਤਾ। ਗਿਰਤ ਪਰਨ ਸੁਰਗ ਨੈਕ ਜੇਹ ਦਿਸਿ ਫਿਰਿ
ਕਤਾ। ਮਦਨ ਮੇਰਿ ਮਾਰੁਤ ਮਨੁ ਚਦੇਖਤ ਚ ਬਥਾ ਜਤਾ। ਉਪਜਤ ਹੀ ਅੰ
ਲਾਸ ਨਿਰਖਿ ਤੇ ਕਹਾ ਦੁਖ ਭਜਤਾ। ਇਸ ਕਪਟੇ ਦਵਾ ਮਨਿ ਵਨਿ ਪਾਇਨ
ਦੁਪਟਿ ਕੋ ਪਾਈ ਹੈ। ਬਿਨੁ ਇਕ ਸਤਿ ਸੁਨੇ ਹੋ ਨਿਪਤਿ ਸੁਅਭਿਰ ਕਵਨ ਮੁਹਾਇ ਹੈ।
੭੩। ੭੩੪੯॥ ਚਰਨ ਚਰੰਦ ਚਪਾ ਪ੍ਰਭਾ ਧੰਜਨ ਬਖਾ ਜਤਾ। ਗਾਵਰ ਗ

ਸਮਤ ਬੈਨ ਬੀਨ ਪੁਨਿ ਬਾਜਿਤਾ। ਘਪਕਤ ਪ੍ਰਿਕਟ ਮਿੰਦਗ ਭੁੰਡ ਭੁੰਡ ਸੁਰ ਸੁਰ ਸੋਤ
॥ ਪਗੀ ਮਿਗ ਜਾਣੁ ਭੁੰਗਾ ਸੁਰ ਸੁਰ ਗਮਨ ਸੋਤ। ਅਸ ਕੇਤੁ ਨ ਮਨੋ ਜਾ ਬੰਨ੍ਹ ਜਾਇ ਨ
ਧਕੁ ਭਿਜੁ ਹੈ। ਜਿ ਮਿਪ ਵਨ ਬੇਗ ਨੇ ਮੇਘ ਗਣ ਸੁਮ ਸਤ ਵਸ ਭਰ ਕੁਛੁ ਭਿਏ। ॥੧੦੦
॥੭੩੫॥ ਪ੍ਰਜਾ ਪ੍ਰਸਣ ਬੀਜੁ ਗੀਤੁ ਜਾ ਭੀ ਜੋਹਾ ਜਤਾ। ਆਤਿ ਚੰਚਲ ਬਖ
ਚਲਤਨਿ ਪਿਸੁਰ ਗਰੁ ਮਤ ਜਤਾ। ਅਪਿ ਕਰੁ ਪਾਸ ਤੇਜਾ ਮਿਟਿ ਜੋ ਪਰਣ
ਦੁਖ ਕਰੇ। ਅਤਿ ਪ੍ਰਤਾਪ ਬਲਵੰਤ ਲਗਤ ਸਤ ਕਹਾਰੇ ਪਰਗ। ਅਸ ਸੋਹਨ ਮ
ਜੈ ਪਾਤ ਬੀਜਾ ਦੇਨ ਕ੍ਰਪਾ ਕਰੁ ਜੁ ਭਿਏ। ਬਿਨ ਇਕ ਬਿਚ ਬਨਿ ਪਾਉਰ ਸਗਲ
ਦੁਕੁ ਭਿਏ। ॥੭੩੫॥੭੩੫॥ ਪਵ ਬੇਗ ਬਚਤ ਗਵਨ ਕਾਖਿ ਮੋਹਿਤ ਨਾ
ਗੇ। ਅਤਿ ਪ੍ਰਤਾਪ ਅਸ ਤੇਜਾ ਅਜੋਧੇਤ ਮਨ ਪ੍ਰਤਾਪਗ। ਅਤਿ ਬਲਿ ਸਾਏ
ਅਪਿ ਸੁਟਿ ਸਗਲ ਸੈਨ। ਰਾਜਾ ਨਹਾਪ ਗਿ ਅੰਗ ਵਚ ਪਰਪਾਛ ਕ੍ਰਪਾ ਦੇ
ਨਤੁ ਰੰਗ ਮਦਿ ਕੇ। ਬਿਨ ਇਕ ਸਤਿ ਸੁਨ ਸਤਿ ਪ੍ਰਸਾਦ ਗਨ ਕੇ। ਏਹੁ ਭਿਕਿ
ਮਵ। ॥੭੩੫॥੭੩੫॥ ਦਭਿ ਤਿਚਾਰ ਮਦਿ ਭ੍ਰਿਕਾ ਛਿਕ ਬਿਵਾਰੁ ਅੰਕਗ। ਮਿ
ਅਮ ਬਕਨ ਮਭੁਗਲ ਬਚਿਤ ਸੁਰ ਨੇਲ ਮਾਲ ਬਗ। ਸੁਵਰ ਕੰਕਣੀ ਜਾ ਬਥੇ
ਧੇ ਬਨੇਤੁ ਗਜੰਤ ਮਾ। ਅਤਿ ਪ੍ਰਤਾਪ ਵਾਤ ਬੀਰ ਸਿੰਧ ਸਵੰਤ ਨਹੁ ਤੰਮਾ।
ਇਹ ਬਿਰਹ ਕਾਰਨ ਮਾਸੁ ਭਇਅਤਿ ਬਲਿ ਸਟ ਤਿਹ ਮਾਨੀ। ਜਿਹ ਜਾਇ
ਜਗਤ ਜਾਤਿ ਸਭੇ ਅਪ ਅਜਾਤਾ ਤੰਤ ਜਾਨੀ। ॥੭੩੫॥੭੩੫॥ ਸੋਤ
ਸਤ ਅਰੁ ਭੁੰਡ ਚਹੁ ਚਿਹਰ ਬਗ। ਸਵਰ ਕੰਕਣੀ ਬਿਧੋ ਨੇਗ। ਮੋਹਿਤ ਨਹੁ
ਨਗ। ਸਤ ਸੋਹ ਬੀਪਲ ਪ੍ਰਭ ਕਰੁ ਮੇਂ ਅਸ ਪਵਤਾ। ਨਿਰਖਾਰੇ ਪਤਰ ਮਨੋ ਪ੍ਰਤਾਪ
ਅਰੇ ਪਛਤ ਵਤਾ। ਅਸ ਪ੍ਰਾਨ ਮਜੋ ਪਥ ਤੇ ਅਤਿ ਪ੍ਰਤਾਪ ਵਤਾ। ਜਾਨੀ। ਜਿਥ
ਬਲ ਬਿਰੇ ਸਦੇ ਸਨੋ ਪਾਤ ਅਨਾਦ ਵਨ ਕੀ ਮਾਨੀ। ॥੭੩੫॥੭੩੫॥ ਤਬ
ਬਾਜ ਪ੍ਰਧਾਤ ਸਿਸਕ ਬਗਾਨੇ ਜੋ ਸੋਤਾ। ਦੇਵਾ ਕ੍ਰਪਾ ਲਗਾਨੇ ਗਿਰੇ
ਨਗ ਨਹੁ ਮੋਤਾ। ਅਮਿਤੁ ਪਾਸ ਤੇਜਾ ਬਨਾ ਬੰਦ ਬਨੇਤ ਮਮਿ ਭਟਾ। ਅਤਿ
ਸੁਬਾਭਾ ਤਿਸੁ ਅਜੋ ਮਨ ਭੇਦੁ ਅਨ ਕਰਾ। ਇਹ ਤੰਤੁ ਰੰਗ ਮਨ ਭਿਰ
ਤਦ ਜਾ ਦੇਨ ਕ੍ਰਪਾ ਜੀਅ ਪਾਰੇ। ਬਿਨਾ ਦੇਵ ਬਾਛੇ ਗਨਿ ਪ੍ਰਸਾਦਿ ਰਨ
ਆਨੁ ਭੇ ਬਾਛੇ। ॥੭੩੫॥੭੩੫॥ ਲਾਲ ਮਾਸ ਸਭ ਬੰਧੇਨ ਗਨ ਸਭੇ
ਖਰਿਤ ਸਿਗਿ। ਅਤਿ ਬਲਿ ਸਾਏ ਮਨ ਭੇਦ ਮਜੋ ਸਵੰਤ ਤਟ ਬਗ।
ਦਾ ਕ੍ਰਪਾ ਲੋਕ ਸੋਹ ਬੀਤਤ ਪਾਗ ਬਾਨ ਕਰਾ। ਦੇਖਤ ਹਸਤ ਪ੍ਰਤਾਪ ਵਲ ਜੋ
ਤਿਥੇ ਰਤਾ ਪਾਧਗ। ਅਸ ਬ੍ਰਹਮ ਦੇਵ ਅਨ ਸੰਖਤ ਮਕਟ ਮਜੋ ਤਿਹ
ਜਾਨੀ। ਅਰੇ ਦਨ ਮਨ ਮਨ ਕਰਾ ਨੇਪਾ ਅਬ ਬਿਕਪ ਛਤੀ
ਮੋ। ॥੭੩੫॥੭੩੫॥ ਮੇਤ ਸਤ ਅਮ੍ਰਿਤ ਮਮਿ ਤਗਾਤ ਮਮਿ ਤੇਜੁ

ਸ੍ਰੀਮਦਭਗਵਤਗੀਤਾ ਦਾ ਅੰਤਿਮ ਅਧਿਆਇ

ਕ੍ਰਿਪਾ ਕਰਕੇ ਅਤੇ ਪ੍ਰਚੰਡ ਅਤਿਬਹਿਰਾਨੀ ਦੇ ਮੇਲ ਨਾਲ ਬਾਕੀ ਅਕਰਿ
ਅਜੇ ਅਨਭੇਦ ਅਮਿਟ ਅਨੰਤ ਬਨਮਾ ਤੇ ਹੋ। ਅਤੇ ਪ੍ਰਮਾਣਿ ਅਰ ਮਥਨ ਸਾ
ਤੇ ਸੇਖਨ ਹੋ ਬਿੰਦੁ ਜੋਗ। ਬੇਪਰਪਸੁ ਮਨ ਕੇ ਦਰਦ ਆ ਤੇ ਪ੍ਰਤਾਪ ਤੇ ਜਾਨੀ
ਅੰਗੇ। ਅਨੰਤ ਜੈ ਅੰਦਰ ਤਾ ਅਪਨ ਅਨੰਤ ਸਾਰ ਤੇ ਹੋ। ਨਾਮ ਅੰਗੇ। ੧੧।
੭੩੫। ੭੩੫। ੭੩੫। ਸਾਇਕਰਤ ਮੇਰੇ ਗੁਣ ਨਿਰੰਤਰ ਤੇ ਹੋ ਪ੍ਰਸਾਦਿ ਤਾ।
ਭਧੈ। ਮੇਰੇ ਬਨ ਬਾਧਨ ਮੇਰੇ ਬਨ ਬਾਧਨ ਮੇਰੇ ਬਨ ਬਾਧਨ ਮੇਰੇ ਬਨ ਬਾਧਨ
ਪਰ ਬਸਤੁ ਲਖਿ ਕੈ ਪਤ ਤੇ। ਅਮਿਟ ਬਿਰਾਜਨ ਪਦ ਅਕੇਰ ਪ੍ਰਗਤਾ
ਖਰੀ। ਅਸਤੁ ਰਹਿ ਰਹਿ ਪਤਿ ਰਹਿ ਤੇ ਹੋ। ਖਰੀ। ਅਕੇਰੇ ਰੇ ਰੇ ਰੇ ਰੇ ਰੇ
ਸਤੰਤੁ ਪਾਤਿ ਪਾਤਿ ਮੁਕਤ ਅਨੰਤ ਹੋ। ੧੨। ੭੩੫। ੭੩੫। ਬਾਧਨ ਤੇ ਹੋ
ਸੇਤ ਅਮਿਟ ਅਮਿਟ ਸੇਤ ਪ੍ਰਤਾਪ ਬਿਰਾਜਤ। ਅਮਿਟ ਸੇਤ ਤਨ ਬਸਨ ਨਿਰੰਤਰ
ਸੁਰਸੰਨ ਮਨ ਬਾਧਨ ਅਮਿਟ ਸੇਤ ਸੁਰਸੰਨ ਅਮਿਟ ਬਾਧਨ ਅਮਿਟ ਬਾਧਨ
ਵਰਨ ਕੇ
ਅਤੇ ਬਾਧਨ ਪਤਿ ਤੇ ਹੋ। ਕੇ
ਜਾਤਨ ਕੇ
ਧੰਗੇ। ਅਨੰਤ ਪਤ ਤੇ ਬਾਧਨ ਪਤ ਤੇ। ਬਾਧਨ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ
ਕੁਰਤ ਸੁਰਤ ਬਾਧਨ ਪਤ ਤੇ। ਅਨੰਤ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ
ਵਤਾ। ਇਹ ਬੇਧਿ ਸੁਭਾ ਹੋ ਤੇ ਸੁਰਤ ਅਤਿ ਪਰ ਬਾਧਨ ਤੇ ਹੋ। ਅਨੰਤ ਪਤ ਤੇ
ਅਨੰਤ ਪਤ ਤੇ ਅਨੰਤ ਪਤ ਤੇ ਅਨੰਤ ਪਤ ਤੇ ਅਨੰਤ ਪਤ ਤੇ ਅਨੰਤ ਪਤ ਤੇ ਅਨੰਤ ਪਤ ਤੇ
ਗਾਥਾ ਵੰਦਾ। ੭੩੫। ੭੩੫। ੭੩੫। ਬਾਧਨ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ
ਸਵਰਨ ਕਿੰਕਣ ਸੋਭਕਾਰ ਜਗਤ ਪ੍ਰਭਾਕਾਰ। ਦੁਰਦੁਰਦਾ ਬਿੰਦੁ ਨਾਮ
ਸੁਖੀ ਹੋ ਸੁਨਿ ਭੁਪਾ। ਅਨੰਤ ਪਤ ਤੇ ਜਾਤਿ ਅਨੰਤ ਪਤ ਤੇ ਜਾਤਿ ਅਨੰਤ ਪਤ ਤੇ
੭੩੬। ੭੩੬। ੭੩੬। ਜਗਤ ਸਾਧਨ ਅੰਬਰੇ। ਅੰਬਰੇ ਪਰ ਬਾਧਨ ਪਤ ਤੇ
ਗਾਥਾ ਅਛੇ ਜਿਹ ਪ੍ਰਮਾਣੁ। ਅਨੰਤ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ
ਸੋਭਨਾ ਮੁਰਮਾਸੁਰ ਸੁਰਸੰਨ ਸਿਤਾ ਜਾ। ੧੨। ੭੩੬। ੭੩੬। ਪ੍ਰਿਥਵੀ ਜਾਨਿਹ
ਬੇਸਹਿ ਅਤਿ ਗਥਿ ਅਥੰਗ। ਅਨੰਤ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ
ਨਾਮ ਸੁਰਸੰਨ ਤੇ ਹੋ ਜਾਨਿਹ ਸੁਰਸੰਨ ਕੇ ਕੇ ਕੇ ਕੇ ਕੇ ਕੇ ਕੇ ਕੇ ਕੇ ਕੇ ਕੇ ਕੇ ਕੇ ਕੇ ਕੇ ਕੇ ਕੇ
ਇਹ ਸੋਭਾ। ੧੩। ੭੩੬। ੭੩੬। ਭੁਜੰਗ ਪ੍ਰਮਾਣੁ ਵੰਦਾ। ਸੋਭਨਾ ਮੁਰਮਾਸੁਰ
ਜਾਸਨ ਨਾਮ। ਅਨੰਤ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ
ਰਸੰਗ। ਤਿਹੁੰ ਕੇ
ਸਿਰਜੀ ਤੇ ਸੋਭਾ। ਸੋਭਨਾ ਮੁਰਮਾਸੁਰ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ
ਸੋਭਾ। ਬਾਧਨ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ
ਸੋਭਾ। ਬਾਧਨ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ ਬਾਧਨ ਪਤ ਤੇ

ਭੁਖਿਓ ਅਰੁ ਭੁਖਿਓ ਸਮਾਤੁ ਪ੍ਰਮਾਣਿ ॥
 ਸਭਾਗੁ ਕਾਨਾਮਾਨਸਤ ਬਿਨਕਸੁ ਨ ਰਖਾਇ ॥
 ਜੇਤੁ ਸਮਝ ਅਸਤੁ ਪ੍ਰਗਾ ॥ ੧੭੩੭੩ ॥ ਤੇਰਾ ॥
 ਕੋਪਕ੍ਰਿਪਾਨਹਾਯੰ ਮਕੰਤਕ ਜੁਪਰ ਪੋਰਯਾਇ ॥
 ਤੁਟੀ ਤਿਓ ਬੀਰਸੁ ਬਹੇਲੀ ਪਟੀ ॥ ੧੭੩੮੦ ॥
 ਬਜਲੀ ਅਮਿਉ ਜਲਪਾਨ ਪ੍ਰਤਾ ਨਰਮ ਕੀ ਅਇ ॥
 ॥ ਕੁਕ੍ਰਿਪਾ ਤਿਨ ਮਸੁ ਜੁਪਗਨੀ ॥ ੧੭੩੮੧ ॥ ਅ
 ਤਨਾਉ ਪ੍ਰਿਯ ਜੰਤਰਿ ਬਿਨਕਸੁ ਨ ਰਖਾਇ ॥ ਤਿਹਿਨ ਮਗਿਣ
 ਮੈਨ ਮਹਾ ਭਿਰਾਹੁ ॥ ੧੭੩੮੨ ॥ ਤੁਥਲਾ ਅਤਿ ਅੰਗ ਸੁੰਗਸਨ
 ਹਸਤੀ ਅਤਿ ਕ੍ਰਮਤੁ ਪ੍ਰਮਾਣੁ ਮਤਿ ਭੀ ॥ ਅਤਿ ਬਿਰਾਧ ਨੇਨ ਕੇ ਬਹੀ ॥
 ਕੇਦਰੇ ਦਫਨ ਤੇ ਸਭਾ ॥ ੧੭੩੮੩ ॥ ਤੁਥਲਾ ॥ ਟਕਰਾ ਮਥਰ
 ਮਜਬੂਤ ਪਰਿਹਾਰੁ ਰੰਗੁ ਤਰੰਗਿ ॥ ਬਿਰਾਹੀ ਤਦੁ ॥ ਮਹਿ ਬਿਧ
 ਰੰਗੀ ਬਲ ਬਿਰੰਮ ਤੇਜਸ ਬੋਹਿਰੀ ॥ ੧੭੩੮੪ ॥ ਤੇਰਾ ॥
 ਇਹਿ ਬਿਧਿ ਤਨ ਮੁਖ ਮਹਿ ਪੈਰੀ ਨਿਪਾਥ ਬੇਰਾ ॥ ਨਿਪਾਥ ਬੇਰਾ ਤਿਸ ਮ
 ਤੁਟਾ ਛਹੇ ਨੇਕ ॥ ੧੭੩੮੫ ॥ ਇਤੇ ਸੁਖਿ ਭੀ ॥ ਕੁਪਾ
 ਬੇਰਾ ਮਾਰ ਮਨੇ ਮਸਤ ਬਰਨਨ ਨ ਮਸਮਾਪਤ ॥ ਫੁਲਿ ॥
 ਤੁਥਲਾ ॥ ਪ੍ਰਕਰਾਹ ਕੈ ਮੰਗੁ ਜਹੋ ਕਾਤ ॥ ਭਿ ॥ ਤੇਰਾ ਨਿਪ
 ਤ ਅਥ ਬੇਰਾ ਬਸਤੁ ਬਖਸਿ ॥ ਨ ਮਗ ਮਭਰਨ ਸਕ ॥ ਭਿ ॥ ਤੇਰਾ ਨਿਪ
 ਸਸਤੁ ਅਸਤੁ ਮਰਯੰਤਰ ਪ੍ਰਾਣ ॥ ਜਹ ਬਲੁ ਬਿਰਾਹੀ ॥ ਤੁਥਲਾ ॥ ਭਿ ॥ ਤੇਰਾ ਨਿਪ
 ਗਲ ਮੁਖਿ ਬੇਰਾ ਬੇਰਾ ॥ ਕ੍ਰਿਪਾ ਪਰਿ ਕ੍ਰਿਪਾ ਸਕਲ ਜਿਹ ਬਿਧਿ ॥ ਭਿ ॥ ਤੇਰਾ ਨਿਪ
 ਵਿਭਾਗੇ ॥ ਕੁਛ ਬਲਾਵਿਹੇ ॥ ਤਿਹਿ ਪਤਨੁ ਨਿਪਾਥ ॥ ਕਮਨਾਗੇ ॥
 ॥ ੧੭੩੮੫ ॥ ਤੁਥਲਾ ॥ ਅਪਕ੍ਰਿਮ ਸਨੁ ਕੀਨ ਮੰਤਰ ॥ ਭਿ ॥ ਤੇਰਾ ਨਿਪ
 ਭਲੀ ॥ ਥੋਪੇ ਸੋ ਜੰਤੁ ਬਰਾਧੇ ॥ ਪੋਲਿ ਖਿਡਾਰੀ ॥ ਅਤਿ ॥ ਭਿ ॥ ਤੇਰਾ ਨਿਪ
 ਉਭਾਰ ਕਰਾਤਿ ॥ ਨਿਪਾਥ ਬੇਰਾ ਮੁਖਿ ਬੇਰਾ ਮਤਿ ਸੇਨ ਕਾ ॥ ਭਿ ॥ ਤੇਰਾ ਨਿਪ
 ਸੁਰ ਬਿਤਿ ਛਹਿ ॥ ਮਿਠੇ ਅਨਲ ਪਵਨ ਸਸ ਮੁਖ ॥ ਭਿ ॥ ਤੇਰਾ ਨਿਪ
 ਹਿਸੁ ਪਰ ਸੁਨ ਕਾ ॥ ਛਗ ਪ੍ਰਬ ਕਾ ॥ ੧੭੩੮੬ ॥ ਤੁਥਲਾ ॥ ਸੇਵੇ ॥
 ਸਿਰ ਪਰੇ ਸਤ ਬਾਜਰੇ ਬਾਜਤਾ ॥ ਸੇਵੇ ਤਬ ਸਤੁ ਪ੍ਰਗੇਰਿ ॥ ਸਰਨ ਕਮਨਾ ॥
 ਤਾਚੰਦ ਕਤੀ ॥ ਇਹ ਤਭਾ ॥ ਤੁਥਲਾ ॥ ਭਿ ॥ ਤੇਰਾ ਨਿਪ
 ਸੁਰ ਸਰਨ ਰੰਗ ॥ ਤੁਥਲਾ ॥ ਬੇਰਾ ਬਰਾਜਤਾ ॥ ਪਤਿ ॥ ਅਤਿ ਬਾਧੇ ॥
 ਤੇਤੁ ਮਾਨੇ ॥ ਸੁਨਿ ਸੁਨਿ ਸਹੀ ॥ ਪਥੰਦਤਾ ॥ ਸਮਾਤ ॥ ਭਿ ॥ ਤੇਰਾ ਨਿਪ
 ਨਿਐ ॥ ੧੭੩੮੭ ॥ ਤੁਥਲਾ ॥ ਮੰਗ ਕਰਤਾ ॥ ਭਿ ॥ ਤੇਰਾ ਨਿਪ









